ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਤ

ਤੁਕ-ਤਤਕਰਾ

ਸ੍ਰੀ ਗੁਰੂ ਗ੍ਰੰਥ ਸਾਹਿਬ

(ਤੁਕ ਦੇ ਅੰਤਮ ਅੱਖਰ ਤਕ,
ਅੱਖਰ ਅਤੇ ਲਗ-ਮਾਤਰ
ਕ੍ਰਮ ਅਨੁਸਾਰ)

ਭਾਸ਼ਾ ਵਿਭਾਗ, ਪੰਜਾਬ

300
1999 ਖ਼ਾਲਸਾ ਸਾਜਨਾ
ਤੀਜੀ ਸ਼ਤਾਬਦੀ

ਖ਼ਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਸਮਰਪਤ

ਤੁਕ-ਤਤਕਰਾ

ਸ੍ਰੀ ਗੁਰੂ ਗ੍ਰੰਥ ਸਾਹਿਬ

ਸੰਪਾਦਕ

ਸ. ਅਮਰ ਸਿੰਘ

ਭਾਸ਼ਾ ਵਿਭਾਗ, ਪੰਜਾਬ

TUK TATKARA : SRI GURU GRANTH SAHIB

Editor : **S. Amar Singh**

ਤੁਕ-ਤਤਕਰਾ : ਸ੍ਰੀ ਗੁਰੂ ਗ੍ਰੰਥ ਸਾਹਿਬ

ਸੰਪਾਦਕ : **ਸ੍. ਅਮਰ ਸਿੰਘ**

ਸਾਲ : 1999 2005

ਕਾਪੀਆਂ : 1000 + 4000

ਕੀਮਤ : 305/- ਰੁਪਏ

9919 -ਹ.ਪੁ. - 1481

ਪ੍ਰਕਾਸ਼ਕ : ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ।

ਛਾਪਕ : ਵੀਰ ਭੂਮੀ ਪ੍ਰਿੰਟਿੰਗ ਪ੍ਰੈਸ, ਜਲੰਧਰ।

ਰਾਹੀਂ : ਕੰਟਰੋਲਰ, ਪ੍ਰਿੰਟਿੰਗ ਤੇ ਸਟੇਸ਼ਨਰੀ ਵਿਭਾਗ, ਪੰਜਾਬ।

ਦੋ ਸ਼ਬਦ

ਭਾਸ਼ਾ ਵਿਭਾਗ, ਪੰਜਾਬ ਆਪਣੀ ਸਥਾਪਨਾ ਤੋਂ ਹੀ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਦੇ ਸਰਬਪੱਖੀ ਵਿਕਾਸ ਸਬੰਧੀ ਵਚਨਬੱਧ ਰਿਹਾ ਹੈ। ਵਿਭਾਗ ਵਲੋਂ ਸਮੇਂ ਸਮੇਂ ਤੇ ਹਵਾਲਾ ਗ੍ਰੰਥ ਵੀ ਛਪਦੇ ਰਹੇ ਹਨੰ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਤੁਕ-ਤਤਕਰਾ ਵੀ ਇਸੇ ਲੜੀ ਵਿਚ ਇਕ ਉਪਰਾਲਾ ਹੈ। ਇਸ ਤੁਕ-ਤਤਕਰੇ ਤੋਂ ਪਹਿਲਾਂ ਵਿਭਾਗ ਵੱਲੋਂ ਅਕਾਲੀ ਕੌਰ ਸਿੰਘ ਕ੍ਰਿਤ ਗੁਰਸ਼ਬਦ ਰਤਨ ਪ੍ਰਕਾਸ਼ (ਤੁਕ-ਤਤਕਰਾ) ਦੇ ਦੋ ਸੰਸਕਰਣ ਵੀ ਪ੍ਰਕਾਸ਼ਿਤ ਕੀਤੇ ਜਾ ਚੁੱਕੇ ਹਨ। ਗੁਰਮਤਿ ਦੇ ਖੋਜੀਆਂ, ਪਾਠਕਾਂ ਦੀ ਸਹੂਲਤ ਲਈ ਮੌਜੂਦਾ ਵਿਗਿਆਨਕ ਵਿਧੀ ਅਨੁਸਾਰ ਇਹ ਤੁਕ-ਤਤਕਰਾ ਤਿਆਰ ਕਰਵਾਇਆ ਗਿਆ ਹੈ ਜਿਸ ਵਿਚ ਚੋਣਵੀਆਂ ਬਾਣੀਆਂ, ਗੁਟਕਿਆਂ ਆਦਿ ਦੀ ਲੋੜੀਦੀ ਤੁਕ ਵੀ ਇਸ ਵਿਚੋਂ ਸਹਿਜੇ ਹੀ ਲੱਭੀ ਜਾ ਸਕਦੀ ਹੈ। ਡਾ. ਗੁਰਚਰਨ ਸਿੰਘ ਦੇ ਨਿਰਦੇਸ਼ਨ ਹੇਠ ਬਹੁਤ ਹੀ ਲਗਨ ਤੇ ਮਿਹਨਤ ਨਾਲ ਇਸ ਤੁਕ ਤਤਕਰੇ ਦਾ ਸੰਪਾਦਨ ਸ. ਅਮਰ ਸਿੰਘ ਨੇ ਕੀਤਾ ਹੈ ਅਤੇ ਬੀਬੀ ਬਲਜੀਤ ਕੌਰ ਨੇ ਸਹਾਇਕ ਸੰਪਾਦਕ ਵਜੋਂ ਯੋਗਦਾਨ ਪਾਇਆ ਹੈ। ਇਸ ਨਵੀਨ ਤੁਕ ਤਤਕਰੇ ਵਿਚ ਅਕਾਲੀ ਕੌਰ ਸਿੰਘ ਜੀ ਦੇ ਤੁਕ-ਤਤਕਰੇ ਨਾਲੋਂ ਭਿੰਨਤਾ ਹੈ। ਇਸ ਗ੍ਰੰਥ ਵਿਚ ਤੁਕ ਦਾ ਅੰਸ਼ ਨਾ ਦੇ ਕੇ ਪੂਰੀ ਤੁਕ ਅੰਤਿਮ ਅੱਖਰ ਤੱਕ ਦਿੱਤੀ ਗਈ ਹੈ ਜਿਹੜੀ ਅੱਖਰ ਅਤੇ ਲਗ-ਮਾਤਰ ਕ੍ਰਮ ਅਨੁਸਾਰ ਹੈ। ਹਰ ਇਕ ਤੁਕ ਨਾਲ ਉਸ ਦਾ ਕਾਵਿ ਰੂਪ ਵੀ ਦਰਸਾਇਆ ਗਿਆ ਹੈ। ਤੁਕਾਂ ਦੇ ਦੁਹਰਾਅ ਨੂੰ ਵੱਖਰੇ ਸੰਕੇਤ ਨਾਲ ਪ੍ਰਗਟਾਇਆ ਗਿਆ ਹੈ। ਸ਼ਬਦਾਂ ਦੇ ਅੰਤ ਵਿਚ ਦਿੱਤੇ ਹਿੰਦਸਿਆਂ ਦੇ ਦੁਹਰਾਅ ਬਾਰੇ ਵੀ ਵਿਸ਼ੇਸ਼ ਚਿੰਨ੍ਹਾਂ ਦੀ ਵਰਤੋਂ ਕੀਤੀ ਗਈ ਹੈ। ਸੰਕੇਤ ਵਿਧੀ ਅਧੀਨ ਇਸ ਗ੍ਰੰਥ ਨੂੰ ਵਰਤਣ ਦਾ ਢੰਗ ਅਤੇ ਇਸ ਵਿਚਲੀਆਂ ਵਿਸ਼ੇਸ਼ਤਾਈਆਂ ਨੂੰ ਉਜਾਗਰ ਕੀਤਾ ਗਿਆ ਹੈ। ਸੰਖੇਪ ਚਿੰਨ੍ਹਾਂ ਦੀ ਸੂਚੀ ਵਿਚ ਰਾਗ, ਕਰਤਾ, ਬਾਣੀ ਅਤੇ ਰੂਪਾਂ ਦੇ ਸੰਖੇਪ ਚਿੰਨ੍ਹ ਪ੍ਰਗਟ ਕੀਤੇ ਗਏ ਹਨ। ਵਾਰਾਂ ਵਿਚ ਆਈ ਬਾਣੀ ਦੇ ਸਲੋਕਾਂ ਅਤੇ ਪਉੜੀ ਦੇ ਰਚਨਹਾਰ ਗੁਰੂ ਸਾਹਿਬਾਨ ਬਾਰੇ ਵੱਖਰੇ ਰੂਪ ਵਿਚ ਸੰਕੇਤ ਦਿੱਤੇ ਗਏ ਹਨ। ਇਸ ਤਰ੍ਹਾਂ ਇਹ ਗ੍ਰੰਥ ਆਪਣੇ ਆਪ ਵਿਚ ਪੂਰਨਤਾ ਹਾਸਲ ਕਰਨ ਦੇ ਉਪਰਾਲੇ ਅਧੀਨ ਰਚਿਆ ਗਿਆ ਹੈ।

ਇਹ ਹਵਾਲਾ ਗ੍ਰੰਥ ਕਿਉਂਕਿ ਧਾਰਮਿਕ ਵਿਰਾਸਤ ਨਾਲ ਸਬੰਧਤ ਹੈ ਅਤੇ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਗਿਆਨ ਪ੍ਰਾਪਤ ਕਰਨ ਵਿਚ ਸਹਾਇਕ ਸਿੱਧ ਹੋਣਾ ਹੈ, ਇਸ ਲਈ ਮੇਰੀ ਦਿਲੀ ਤਮੰਨਾ ਸੀ ਕਿ ਇਸ ਨੂੰ ਕਿਸੇ ਪਾਵਨ ਪੁਰਬ ਤੇ ਸੰਗਤਾਂ ਦੀ ਸੇਵਾ ਵਿੱਚ ਭੇਟ ਕੀਤਾ ਜਾਵੇ।

ਅੱਜ ਖ਼ਾਲਸੇ ਦੇ 300 ਵੇਂ ਜਨਮ ਦਿਵਸ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਪਾਰ ਕਿਰਪਾ ਸਦਕਾ ਇਹ ਮਹਾਨ ਹਵਾਲਾ ਗ੍ਰੰਥ ਪਾਠਕਾਂ ਦੀ ਝੋਲੀ ਪੈ ਰਿਹਾ ਹੈ। ਆਸ ਹੈ ਗੁਰਮਤਿ ਮਾਰਗ ਦੇ ਪੰਧਾਊ ਅਤੇ ਪਰਮਾਰਥਕ ਖੋਜੀ ਇਸ ਤੋਂ ਪੂਰਾ ਲਾਭ ਉਠਾਉਂਦੇ ਹੋਏ ਇਸ ਦਾ ਸੁਆਗਤ ਕਰਨਗੇ।

ਡਾ. ਮਦਨ ਲਾਲ ਹਸੀਜਾ
ਡਾਇਰੈਕਟਰ
ਭਾਸ਼ਾ ਵਿਭਾਗ, ਪੰਜਾਬ।

ਖ਼ਾਲਸੇ ਦਾ 300ਵਾਂ
ਜਨਮ ਦਿਹਾੜਾ

ਭੂਮਿਕਾ

ਪ੍ਰੋਫੈਸਰ ਸਾਹਿਬ ਸਿੰਘ ਜੀ 20 ਵੀਂ ਸਦੀ ਦੇ ਮੁੱਢਲੇ ਅੱਧ ਵਿਚ ਸਿਰਕੱਢ ਸਿੱਖ ਸ਼ਖ਼ਸੀਅਤ ਹੋ ਚੁੱਕੇ ਹਨ। ਉਨ੍ਹਾਂ ਨੇ ਉਮਰ ਭਰ ਇੱਕ ਲਗਨ, ਸਿਰੜ ਤੇ ਸਿਦਕ ਨਾਲ ਗੁਰਬਾਣੀ ਦੀ ਖ਼ੋਜ, ਪ੍ਰਚਾਰ ਤੇ ਪਰਸਾਰ ਦਾ ਕੰਮ ਕੀਤਾ। ਵਿਆਕਰਣ ਨੂੰ ਲਾਗੂ ਕਰਕੇ ਗੁਰੂ ਗ੍ਰੰਥ ਸਾਹਿਬ ਦਰਪਣ (10 ਜਿਲਦਾਂ) ਵਿਚ ਕੀਤਾ ਟੀਕਾ, ਗੁਰਬਾਣੀ ਦੀ ਵਿਆਖਿਆ ਲਈ ਇੱਕ ਚਾਨਣ ਮੁਨਾਰਾ ਹੈ। ਇਸ ਤਰ੍ਹਾਂ ਪ੍ਰੋਫੈਸਰ ਸਾਹਿਬ ਸਿੰਘ ਆਪਣੇ ਯੋਗਦਾਨ ਕਰਕੇ ਸੰਸਥਾ ਹੋ ਗਏ ਹਨ ਅਤੇ ਅਕਾਦਮਿਕ ਸ਼ਬਦਾਵਲੀ ਵਿਚ ਸਿੱਖ ਧਰਮ ਵਿਗਿਆਨੀ (Theologian) ਦਾ ਰੁਤਬਾ ਹਾਸਲ ਕਰ ਗਏ ਹਨ।

ਉਨ੍ਹਾਂ ਦੀ ਯਾਦ ਨੂੰ ਸਮਰਪਿਤ ਅਤੇ ਉਨ੍ਹਾਂ ਵਲੋਂ ਛੋਹੇ ਅਤੇ ਗੁਰਮਤਿ ਦੇ ਅਧਿਐਨ ਲਈ ਸ੍ਰੋਤ-ਸਾਹਿਤ ਦੀ ਤਿਆਰੀ ਲਈ, 1993 ਵਿਚ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦੀ ਸਥਾਪਨਾ ਉਨ੍ਹਾਂ ਦੇ ਵਿਦਿਆਰਥੀਆਂ ਤੇ ਪ੍ਰਸੰਸਕਾਂ ਵੱਲੋਂ ਕੀਤੀ ਗਈ ਸੀ। ਇਸ ਦਾ ਉਦੇਸ਼, ਅਨੁਕਰਮਣਿਕਾ (Concordance), ਸ਼ਬਦ ਕੋਸ਼ ਤੇ ਹੋਰ ਗੁਰਮਤਿ ਸਬੰਧੀ ਹਵਾਲਾ ਪੁਸਤਕਾਂ ਦੀ ਤਿਆਰੀ, ਸਿੱਖ ਰਹਿਤ ਮਰਿਯਾਦਾ ਬਾਰੇ ਪੁਸਤਕਾਂ ਦਾ ਸੰਪਾਦਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਭਾਰਤੀ ਅਤੇ ਵਿਸ਼ਵ ਦੀਆਂ ਭਾਸ਼ਾਵਾਂ ਵਿੱਚ ਅਨੁਵਾਦ, ਗੁਰਮਤਿ ਸਿੱਖਿਆਵਾਂ ਅਤੇ ਪ੍ਰੰਪਰਾਵਾਂ ਬਾਰੇ ਸਾਹਿਤ ਸਿਰਜਨ ਅਤੇ ਹੋਰ ਗੁਰਮਤਿ ਦੇ ਮੂਲ ਗ੍ਰੰਥਾਂ ਦੇ ਸੁਨੇਹੇ ਅਤੇ ਪ੍ਰਚਾਰ ਤੇ ਪਰਸਾਰ ਲਈ ਮੈਟਿਰ ਆਦਿ ਦੀ ਤਿਆਰੀ ਨੂੰ ਰੱਖਿਆ ਗਿਆ ਸੀ। ਸਮੇਂ ਸਿਰ ਪ੍ਰਾਪਤ ਵਿਤੀ ਸਾਧਨਾਂ ਦੇ ਅਨੁਸਾਰ ਡਾ. ਗੁਰਚਰਨ ਸਿੰਘ ਦੇ ਨਿਰਦੇਸ਼ਨ ਅਧੀਨ ਇਸ ਉਦੇਸ਼ ਦੀ ਪ੍ਰਾਪਤੀ ਲਈ ਦੋ ਅਥਵਾ ਤਿੰਨ ਖੋਜ ਸਹਾਇਕ ਨਿਰੰਤਰ ਕੰਮ ਕਰ ਰਹੇ ਹਨ। ਹੁਣ ਤਕ ਟਰੱਸਟ ਵਲੋਂ ਸੰਪਾਦਤ 7 ਪੁਸਤਕਾਂ ਪੰਜਾਬੀ ਯੂਨੀਵਰਸਿਟੀ, ਤਿੰਨ ਪੁਸਤਕਾਂ ਟਰੱਸਟ ਤੇ ਇਕ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਛਾਪੀ ਜਾ ਚੁਕੀ ਹੈ। ਤਿੰਨ ਪੁਸਤਕਾਂ ਪੰਜਾਬੀ ਯੂਨੀਵਰਸਿਟੀ ਕੋਲ ਛਪਾਈ ਅਧੀਨ ਹਨ। ਚਾਰ ਹੋਰ ਛਪਾਈ ਲਈ ਤਿਆਰ ਪਈਆਂ ਹਨ ਤੇ ਤਿੰਨ ਤਿਆਰੀ ਅਧੀਨ ਹਨ।

ਧੰਨਵਾਦੀ ਹਾਂ

ਸਤਿਗੁਰੂ ਪ੍ਰਤੀ ਜਿਨ੍ਹਾਂ ਨੇ ਇਹ ਸੇਵਾ ਬਖਸ਼ੀ ਤੇ ਆਪ ਵਿਚ ਹੋ ਕੇ ਨਿਰਵਿਘਨ ਸੰਪੂਰਨ ਕਰਵਾਈ।

ਮੈਂ 'ਪ੍ਰੋ. ਸਾਹਿਬ ਸਿੰਘ ਗੁਰਮਤਿ ਟ੍ਰਸਟ' ਵਲੋਂ ਭਾਸ਼ਾ ਵਿਭਾਗ, ਪੰਜਾਬ ਦਾ ਧੰਨਵਾਦੀ ਹਾਂ ਜਿਸ ਨੇ ਮਹਾਨ ਕਾਰਜ ਲਈ ਮੈਨੂੰ ਸੇਵਾ ਬਖ਼ਸੀ।

ਟਰੱਸਟ ਦੇ ਪ੍ਰਧਾਨ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਪ੍ਰਤੀ ਜੋ ਟਰੱਸਟ ਦੀਆਂ ਸਾਰੀਆਂ ਗਤੀਵਿਧੀਆਂ ਦੇ ਪ੍ਰੇਰਨਾ ਸ੍ਰੋਤ ਹਨ।

ਟਰੱਸਟ ਦੇ ਟਰੱਸਟੀ ਸ. ਅਵਤਾਰ ਸਿੰਘ ਜੀ (ਬਰਮਿੰਗਮ ਨਿਵਾਸੀ) ਤੇ ਹੋਰ ਪੈਟਰਨ ਪ੍ਰਤੀ ਜਿੰਨ੍ਹਾਂ ਦੇ ਉਦਮ ਸਦਕਾ ਟਰੱਸਟ ਵਿੱਤੀ ਪੱਖ ਤੋਂ ਸ੍ਵੈ-ਨਿਰਭਰ ਹੋਇਆ।

ਬਾਕੀ ਟਰੱਸਟੀ ਡਾ. ਕਿਹਰ ਸਿੰਘ, ਸ. ਕੁਲਦੀਪ ਸਿੰਘ ਐਡਵੋਕੇਟ, ਡਾ. ਦਰਸ਼ਨ ਸਿੰਘ, ਡਾ. ਬਲਕਾਰ ਸਿੰਘ ਪ੍ਰਤੀ ਜਿਨ੍ਹਾਂ ਨੇ ਪੂਰਨ ਸਹਿਯੋਗ ਤੇ ਟਰੱਸਟ ਦੇ ਸਕੱਤਰ ਵਿਚ ਭਰੋਸਾ ਦਿੱਤਾ ਤੇ ਉਤਸ਼ਾਹ ਬਖ਼ਸ਼ਿਆ।

ਸ. ਗੁਰਵਿੰਦਰ ਸਿੰਘ ਤੇ ਇੰਜੀਨੀਅਰ ਸੁਪ੍ਰੀਤਪਾਲ ਸਿੰਘ ਜੀ ਪ੍ਰਤੀ ਜਿੰਨ੍ਹਾਂ ਨੇ ਕੰਪਿਊਟਰ ਦੀ ਸਾਡੀ ਹਰ ਸਮੱਸਿਆ ਦੇ ਹੱਲ ਲਈ ਹਮੇਸ਼ਾ ਸਨੇਹ ਭਰੀ ਤੱਤਪਰਤਾ ਵਿਖਾਈ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਰਾਹੀਂ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਸਾਹਿਬਾਨ, ਵਿਸ਼ੇਸ਼ ਕਰਕੇ ਡਾ. ਜੋਗਿੰਦਰ ਸਿੰਘ ਜੀ ਪੁਆਰ ਪ੍ਰਤੀ, ਜਿਨ੍ਹਾਂ ਨੇ ਗੁਰਮਤਿ ਦੇ ਸੰਦਰਭ ਗ੍ਰੰਥਾਂ ਦੇ ਮਹੱਤਵ ਨੂੰ ਸਮਝਦਿਆਂ ਇਨ੍ਹਾਂ ਨੂੰ ਯੂਨੀਵਰਸਿਟੀ ਵਲੋਂ ਛਾਪਿਆ।

ਸ. ਬਲਵੰਤ ਸਿੰਘ ਸੇਖੋਂ ਤੇ ਡਾ. ਖੇਮ ਸਿੰਘ ਗਿੱਲ ਜੀ ਰਾਹੀਂ ਕਲਗੀਧਰ ਐਜੂਕੇਸ਼ਨ ਟਰੱਸਟ ਬੜੂ ਸਾਹਿਬ (ਹਿਮਾਚਲ ਪ੍ਰਦੇਸ਼) ਪ੍ਰਤੀ ਜਿੰਨ੍ਹਾਂ ਨੇ ਔਖੇ ਸਮੇਂ ਟਰੱਸਟ ਦੀਆਂ ਕ੍ਰਿਤੀਆਂ ਨੂੰ ਛਾਪਣ ਲਈ ਸਾਡੀ ਬਾਂਹ ਫੜੀ।

ਡਾ. ਓਂਕਾਰ ਸਿੰਘ, ਫੀਨਕਸ (ਅਮਰੀਕਾ) ਪ੍ਰਤੀ ਜਿਨ੍ਹਾਂ ਨੇ ਟਰੱਸਟ ਦੇ ਬਣਨ ਸਮੇਂ ਤੋਂ ਹੀਂ ਇਸ ਦੇ ਕਾਰਜ ਵਿਚ ਹਰ ਸਮੇਂ ਉਤਸ਼ਾਹ ਦਿੱਤਾ ਤੇ ਹਰ ਪ੍ਰਕਾਰ ਦੀ ਸਹਾਇਤਾ ਲਈ ਸਦਾ ਤਤਪਰਤਾ ਵਿਖਾਈ।

ਡਾ. ਕੁਲਬੀਰ ਸਿੰਘ ਥਿੰਦ (ਅਮਰੀਕਾ) ਪ੍ਰਤੀ ਜੋ ਸਿੱਖੀ ਪਿਆਰ ਅਧੀਨ ਗੁਰਮਤਿ ਦੇ ਮੂਲ ਤੇ ਸੰਦਰਭ ਗ੍ਰੰਥਾਂ ਦੀਆਂ ਸੀ. ਡੀ. ਰੋਮ ਬਣਾ ਕੇ ਕਈ ਸਾਲਾਂ ਤੋਂ ਗੁਰਮਤਿ ਪ੍ਰੇਮੀਆਂ ਨੂੰ ਭੇਟਾਂ ਕਰ ਰਹੇ ਹਨ ਤੇ ਜਿਨ੍ਹਾਂ ਟਰਸੱਟ ਦੇ ਸਾਰੇ ਕੰਮ ਨੂੰ ਅਪਣਾਨ ਦਾ ਭਰੋਸਾ ਦੁਆਇਆ ਹੈ।

ਬੜੀ ਕੁਤਾਹੀ ਹੋਵੇਗੀ ਜੇਕਰ ਡਾ. ਗੁਰਚਰਨ ਸਿੰਘ ਜੀ ਸਕੱਤਰ ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ ਦਾ ਧੰਨਵਾਦ ਨਾ ਕੀਤਾ ਜਾਵੇ। ਉਪਰ ਲਿਖੇ ਸਾਰੇ ਕਾਰਜ ਇਨ੍ਹਾਂ ਦੇ ਮਿੱਠੇ ਸੁਭਾਅ, ਸਿਰੜ ਤੇ ਵਿਲੱਖਣ ਸ਼ਖਸੀਅਤ ਤੇ ਸੁਯੋਗ ਨਿਰਦੇਸ਼ਨ ਕਾਰਨ ਹੀ ਸੰਭਵ ਹੋ ਸਕੇ ਹਨ।

ਅਮਰ ਸਿੰਘ
ਪ੍ਰੋ. ਸਾਹਿਬ ਸਿੰਘ ਗੁਰਮਤਿ ਟਰੱਸਟ,

ਪਟਿਆਲਾ
ਵੈਸਾਖੀ, ੧੯੯੯

ਸੰਕੇਤ ਵਿਧੀ

ਤੁਕ-ਤਤਕਰੇ ਵਿਚ ਦਿੱਤੇ ਸੰਕੇਤਾਂ ਦੀ ਵਿਧੀ ਇਸ ਪ੍ਰਕਾਰ ਹੈ :

1. ਹਰ ਤੁਕ ਪਿੱਛੋਂ ਆਉਂਦਾ ਪਹਿਲਾ ਸੰਖੇਪ-ਚਿੰਨ੍ਹ, ਉਸ ਰਾਗ ਦੀ ਸੂਚਨਾ ਦਿੰਦਾ ਹੈ ਜਿਸ ਵਿਚ ਉਹ ਤੁਕ ਆਉਂਦੀ ਹੈ। ਜਿਹੜੀਆਂ ਰਚਨਾਵਾਂ ਰਾਗਾਂ ਦੀ ਬੰਦਸ਼ ਤੋਂ ਬਾਹਰ ਹਨ, ਉਨ੍ਹਾਂ ਵਿਚ ਆਉਂਦੀਆਂ ਤੁਕਾਂ ਦੇ ਹਵਾਲਿਆਂ ਵਿਚ ਇਹ ਪਹਿਲਾ ਸੰਖੇਪ-ਚਿੰਨ੍ਹ ਬਾਣੀ ਦੇ ਨਾਂ ਅਥਵਾ ਕਾਵਿ-ਰੂਪ ਦਾ ਸੂਚਕ ਹੁੰਦਾ ਹੈ ਜਿਵੇਂ ਜਪੁ, ਸਲੋ (ਸਲੋਕ), ਸਵ (ਸਵੱਯੈ) ਆਦਿ। ਰਾਗਾਂ ਦਾ ਹਵਾਲਾ ਦਿੰਦਾ ਸੰਖੇਪ ਚਿੰਨ੍ਹ ਵੱਧ ਤੋਂ ਵੱਧ ਦੋ ਅੱਖਰਾਂ ਦਾ ਹੈ।
2. ਪਹਿਲੇ ਸੰਖੇਪ-ਚਿੰਨ੍ਹ ਤੋਂ ਅਗੇ ਮੋਟੇ ਹਿੰਦਸੇ ਅਥਵਾ ਵਿਚ ਦਿੱਤਾ ਸੰਕੇਤ ਕਰਤਾ ਦਾ ਹੈ।
3. ਇਸ ਮੋਟੇ ਹਿੰਦਸੇ ਤੋਂ ਬਾਅਦ ਜੇ ਕੋਈ ਸੰਖੇਪ-ਚਿੰਨ੍ਹ ਆਉਂਦਾ ਹੈ ਤਾਂ ਉਹ ਕਾਵਿ-ਰੂਪ ਅਥਵਾ ਬਾਣੀ ਦੇ ਨਾਂ ਦਾ ਸੰਕੇਤਕ ਹੈ ਜਿਵੇਂ ਅਸ (ਅਸਟਪਦੀ) ਛੰਤ, ਸੋਲ੍ਹਾ, ਵਾਰ, ਸੁਖ (ਸੁਖਮਨੀ), ਪਟੀ, ਸਿਗੋ (ਸਿਧ ਗੋਸਟ) ਆਦਿ। ਜੇ ਕੋਈ ਸੰਖੇਪ-ਚਿੰਨ੍ਹ ਨਹੀਂ ਤਾਂ ਭਾਵ ਹੈ ਕਿ ਅੱਗੇ ਦਿੱਤਾ ਅੰਕ 'ਸ਼ਬਦਾਂ' ਅਥਵਾ ਦੁਪਦੇ ਤੋਂ ਛੇ ਪਦੇ ਵਾਲੀਆਂ ਰਚਨਾਵਾਂ ਦਾ ਹੈ ਜੋ ਹਰ ਰਾਗ ਵਿਚ ਸਭ ਤੋਂ ਪਹਿਲਾਂ ਦਰਜ ਹਨ।
4. ਮੋਟੇ ਹਿੰਦਸੇ ਤੋਂ ਬਾਅਦ ਆਉਂਦਾ ਹਿੰਦਸਾ ਸ਼ਬਦ ਅਥਵਾ ਅਸਟਪਦੀ ਅਥਵਾ ਉਸ ਬਾਣੀ ਦੀ ਪਉੜੀ ਆਦਿ ਦਾ ਨੰਬਰ ਹੈ।
5. ਇਸ ਤੋਂ ਬਾਅਦ ਦਿੱਤਾ ਹਿੰਦਸਾ ਉਸ ਸ਼ਬਦ, ਅਸਟਪਦੀ ਅਥਵਾ ਛੰਤ ਦੇ ਬੰਦ ਵਲ ਸੰਕੇਤ ਕਰਦਾ ਹੈ। ਇਸ ਬੰਦ ਵਲ ਸੰਕੇਤ ਕਰਦੇ ਹਿੰਦਸੇ ਤੋਂ ਬਾਅਦ ਹਮੇਸ਼ਾ ਕੋਲਨ ਵਰਤਿਆ ਗਿਆ ਹੈ।
6. ਸੰਕੇਤ ਦਾ ਆਖਰੀ ਹਿੰਦਸਾ ਅਰਥਾਤ ਕੋਲਨ ਤੋਂ ਪਿੱਛੋਂ ਆਉਂਦਾ ਹਿੰਦਸਾ ਹਮੇਸ਼ਾ ਬੰਦ ਦੀ ਤੁੱਕ ਨੰਬਰ ਦਾ ਸੰਕੇਤ ਕਰਦਾ ਹੈ।
7. ਤੁਕ ਨੰਬਰ ਦਾ ਸੰਕੇਤ ਕਰਦੇ ਅੰਕ ਤੋਂ ਪਿਛੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਉਸ ਪੰਨੇ ਦਾ ਸੰਕੇਤ ਹੈ ਜਿਸ ਉਪਰ ਉਹ ਤੁਕ ਵਿਸ਼ੇਸ਼ ਆਈ ਹੈ। ਇਹ ਪੰਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ 1430 ਪੰਨਿਆਂ ਵਾਲੀ ਬੀੜ ਦੇ ਹਨ। ਕਿਉਂਕਿ ਵੱਖ ਵੱਖ ਛਾਪਾਂ ਵਿਚ ਬਹੁਤ ਵਾਰੀ ਪੰਨੇ ਦੀ ਅਖ਼ੀਰਲੀਆਂ ਅਥਵਾ ਮੁੱਢਲੀਆਂ ਸਤਰਾਂ ਜਾਂ ਸ਼ਬਦ ਅਗਲੇ ਅਥਵਾ ਪਿਛਲੇ ਪੰਨੇ ਉਪਰ ਚਲੇ ਜਾਂਦੇ ਹਨ, ਇਸ ਲਈ ਇਨ੍ਹਾਂ ਸਤਰਾਂ ਦੇ ਸੰਦਰਭ ਵਿਚ ਇਹ ਪੰਨੇ ਅਗੇ ਪਿਛੇ ਹੋ ਸਕਦੇ ਹਨ।
8. ਬੰਦ ਵਾਲੇ ਹਿੰਦਸੇ ਉੱਤੇ ਦਿੱਤਾ 'ਐਸਟੈਰਿਕ' (*) ਦਾ ਨਿਸ਼ਾਨ (asterisk lopt) 'ਰਹਾਉ' ਵਾਲੇ ਬੰਦ ਦਾ ਲਖਾਇਕ ਹੈ। ਇਸ ਰਹਾਉ ਵਾਲੇ ਬੰਦ ਬਾਰੇ ਅੱਗੇ ਦਿੱਤੀਆਂ ਕੁਝ ਗੱਲਾਂ ਵਿਸ਼ੇਸ਼ ਧਿਆਨ ਯੋਗ ਹਨ। ਇਹ 'ਰਹਾਉ' ਵਾਲੇ ਬੰਦ 'ਸ਼ਬਦ' ਵਿਚ ਆਮ ਕਰਕੇ ਸ਼ਬਦ ਦੇ ਪਹਿਲੇ ਬੰਦ ਤੋਂ ਬਾਅਦ ਹੁੰਦਾ ਹੈ। ਕਈ ਵਾਰੀ ਇਹ ਸ਼ਬਦ ਦੇ ਆਰੰਭ ਉੱਤੇ ਵੀ ਆ ਜਾਂਦਾ ਹੈ ਅਤੇ ਕਈ ਵਾਰੀ ਇਕ ਸ਼ਬਦ ਵਿਚ ਇਸ ਦੀ ਗਿਣਤੀ ਇਕ ਤੋਂ ਵੱਧ ਵੀ ਹੁੰਦੀ ਹੈ। ਇਹ ਆਰੰਭਲੇ ਬੰਦ ਤੋਂ ਬਾਅਦ ਵੀ ਅਤੇ ਸ਼ਬਦ ਦੇ ਅਖ਼ੀਰ ਉੱਤੇ ਵੀ ਹੁੰਦਾ ਹੈ ਤੇ ਕਈ ਵਾਰੀ ਇਹ ਹਰ ਬੰਦ ਤੋਂ ਬਾਅਦ ਵੀ ਆ ਜਾਂਦਾ ਹੈ। ਪਹਿਲੇ 'ਰਹਾਉ' ਵਾਲੇ ਬੰਦ ਦਾ ਸੰਕੇਤ '੧' ਕਰਕੇ ਹੈ ਅਤੇ ਬਾਅਦ ਵਿਚ ਆਉਂਦੇ 'ਰਹਾਉ' ਵਾਲੇ ਬੰਦ ਜਿਸ ਸਾਧਾਰਨ ਬੰਦ ਪਿੱਛੋਂ ਵੀ ਆਏ ਹਨ, ਉਸ ਬੰਦ ਦੇ ਹਿੰਦਸੇ ਉੱਤੇ ਇਹ (*) ਨਿਸ਼ਾਨ ਲਾ ਕੇ ਦਰਸਾਇਆ ਗਿਆ ਹੈ। 'ਰਹਾਉ' ਵਾਲੇ ਬੰਦ ਵਿਚ ਤੁੱਕਾਂ ਦੀ ਗਿਣਤੀ ਵੀ 1 ਤੋਂ ਲੈ ਕੇ 4 ਤਕ ਘਟਦੀ ਵਧਦੀ ਹੈ।
9. ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 176 ਉਪਰ ਰਾਗੁ ਗਉੜੀ ਵਿਚ ਗੁਰੂ ਅਰਜਨ ਸਾਹਿਬ ਨੇ ੭੦ ਵੇਂ ਸ਼ਬਦ ਤੋਂ ਬਾਅਦ ਦੇ ਇਕ ਸ਼ਬਦ ਨੂੰ ਗਿਣਿਆ ਨਹੀਂ। ਇਸ ਨੂੰ ੭੧ਵਾਂ ਸ਼ਬਦ ਗਿਣ ਕੇ ਅਗਲੇ ਸ਼ਬਦ ਦੀ ਗਿਣਤੀ ੭੧* ਕਰਕੇ ਗਿਣੀ ਗਈ ਹੈ। ਇਵੇਂ ਹੀ ਪੰਨਾ 200 ਉਪਰ ਸ਼ਬਦਾਂ ਦੀ ਸੰਚਿਤ ਗਿਣਤੀ 174 ਤੋਂ ਬਾਅਦ ਭਾਗ ਅੰਕ ਅਨੁਸਾਰ ਅਗਲੇ ਸ਼ਬਦ ਨੂੰ 201 ਪੰਨੇ ਉਪਰ 106 ਕਰਕੇ ਗਿਣਿਆ ਹੈ। ਇਨ੍ਹਾਂ ਦੁਬਾਰਾ ਆਉਂਦੇ ਅੰਕਾਂ ਉਪਰ ਵੀ * ਦਾ ਨਿਸ਼ਾਨ ਹੈ।

   'ਸਵੱਯੈ ਮੁਖਵਾਕ ਮ : ੫' ਵਿਚ ਵੀ 20 ਸਵੱਯਾਂ ਦੀ ਗਿਣਤੀ 1 ਤੋਂ 9 ਅਤੇ ਫਿਰ 1 ਤੋਂ 11 ਕਰਕੇ ਕੀਤੀ ਗਈ ਹੈ। ਦੂਜੀ ਗਿਣਤੀ ਦੇ ਸੰਕੇਤਕ ਅੰਕਾਂ ਉਪਰ ਵੀ * ਦਾ ਨਿਸ਼ਾਨ ਹੈ।
10. ਬੰਦ ਵਾਲੇ ਹਿੰਦਸੇ ਨਾਲ ਆਉਂਦਾ 'ਸ' ਅਤੇ 'ਡ' ਅੱਖਰ ਉਸ ਬੰਦ ਤੋਂ ਪਹਿਲਾਂ ਆਉਂਦੇ ਸਲੋਕ ਅਥਵਾ ਡਖਣੇ ਵਲ ਸੰਕੇਤ ਕਰਦਾ ਹੈ। ਛੰਤਾਂ ਵਿਚ, ਸੁਖਮਨੀ, ਬਾਵਨ ਅਖਰੀ ਆਦਿ ਬਾਣੀਆਂ ਵਿਚ ਇਹ ਸਲੋਕ ਆਮ ਹਨ।
11. ਕਾਵਿ-ਰੂਪ ਅਥਵਾ ਬਾਣੀ-ਨਾਮ ਦੇ ਸੰਕੇਤਕ ਸੰਖੇਪ-ਚਿੰਨ੍ਹ ਤੋਂ ਮਗਰੋ ਜੇ (:) ਨਾਲ ਨਿਖੇੜੇ ਹਿੰਦਸੇ ਆ ਜਾਂਦੇ ਹਨ ਤਾਂ ਉਸ ਦਾ ਭਾਵ ਹੈ ਕਿ ਉਸ ਕਾਵਿ-ਰੂਪ ਵਿਚ ਰਚੀ ਗਈ ਰਚਨਾ ਅਥਵਾ ਬਾਣੀ ਲਗਾਤਾਰ ਰਚਨਾ ਹੈ ਤੇ ਪਹਿਲਾ ਹਿੰਦਸਾ ਪਉੜੀ ਅਥਵਾ ਬੰਦ ਦੇ ਨੰਬਰ ਵਲ ਸੰਕੇਤ ਕਰਦਾ ਹੈ ਤੇ ਦੂਜਾ ਹਿੰਦਸਾ ਤੁਕ ਨੰਬਰ ਵਲ। ਇਸ ਤਰ੍ਹਾਂ ਦੇ ਸੰਕੇਤ ਜਪੁ ਜੀ, ਬਾਰਾਮਾਹ, ਵਾਰ, ਬਾਵਨ ਅਖਰੀ, ਪਟੀ, ਓਅੰਕਾਰ, ਸਿਧ-ਗੋਸਟ, ਅਨੰਦ ਸਾਹਿਬ ਦੀਆਂ ਲੰਮੀਆਂ ਬਾਣੀਆਂ ਵਿਚ ਆਉਂਦੇ ਹਨ।

12. 'ਵਾਰਾਂ' ਦੀ ਤਰਤੀਬ ਥੋੜ੍ਹੀ ਜਹੀ ਗੁੰਝਲਦਾਰ ਹੈ। ਇਸ ਲਈ ਇਨ੍ਹਾਂ ਵਿਚ ਤੁਕ ਦਾ ਹਵਾਲਾ ਥੋੜ੍ਹਾ ਜਿਹਾ ਵੱਖਰਾ ਹੋ ਜਾਂਦਾ ਹੈ। ਜਿਹਾ ਕਿ ਅਸੀਂ ਜਾਣਦੇ ਹਾਂ ਵਾਰਾਂ ਵਿਚ ਪਉੜੀਆਂ ਤਾਂ ਇੱਕੋ ਗੁਰੂ ਸਾਹਿਬ ਦੀਆਂ ਹਨ ਸਿਵਾਏ ਰਾਗ ਗਉੜੀ ਵਾਰ ਮ : ੪ ਵਿਚ ਪੰਜ ਅਤੇ ਸਾਰੰਗ ਤੇ ਮਲਾਰ ਰਾਗ ਦੀਆਂ ਵਾਰਾਂ ਵਿਚ ਗੁਰੂ ਅਰਜਨ ਸਾਹਿਬ ਦੀ ਇਕ ਪਉੜੀ ਦੇ। ਇਨ੍ਹਾਂ ਵਾਰਾਂ ਵਿਚ ਇਸ ਗੱਲ ਦਾ ਸੰਕੇਤ 'ਪਉੜੀ ਮ : ੫ ਕਰਕੇ ਉੱਥੇ ਦਿੱਤਾ ਹੋਇਆ ਹੈ ਪਰ ਸਲੋਕ ਬਹੁਤ ਸਾਰੀਆਂ ਵਾਰਾਂ ਵਿਚ ਕਈ ਗੁਰੂ ਸਾਹਿਬਾਂ ਦੇ ਹਨ। ਇਸ ਲਈ ਸੰਕੇਤ ਨੂੰ ਵਧੇਰੇ ਨਿਸਚਿਤ ਅਤੇ ਵਿਗਿਆਨਕ ਬਣਾਉਣ ਲਈ ਇਹ ਵਿਧੀ ਅਪਣਾਈ ਗਈ ਹੈ :

(1) ਜੇ 'ਤੁਕ' ਵਾਰ ਦੀਆਂ ਪਉੜੀਆਂ ਵਿਚ ਹੈ ਤਾਂ ਕਰਤਾ ਨੂੰ ਸੰਕੇਤ ਦੇ ਮੋਟੇ ਅੱਖਰਾਂ ਤੋਂ ਬਾਅਦ 'ਵਾਰ' ਲਿਖ ਕੇ ਕੋਲਨ (:) ਰਾਹੀਂ ਨਿਖੇੜੇ ਗਏ ਦੋ ਹਿੰਦਸਿਆਂ ਰਾਹੀਂ ਪਉੜੀ ਨੰਬਰ ਅਤੇ ਤੁਕ ਨੰਬਰ ਦਾ ਹਵਾਲਾ ਦਿੱਤਾ ਗਿਆ ਹੈ।

(2) ਪਰ ਜੇ ਸ਼ਬਦ ਪਉੜੀ ਤੋਂ ਪਹਿਲਾਂ ਸਲੋਕਾਂ ਵਿਚ ਹੈ ਤਾਂ ਪਉੜੀ ਨੂੰ ਸੰਕੇਤ ਦੇ ਹਿੰਦਸੇ ਨਾਲ ਅੱਖਰ 'ਸ' ਪਾ ਦਿੱਤਾ ਗਿਆ ਹੈ।

(3) 'ਸ' ਤੋਂ ਬਾਅਦ ਦਾ ਮੋਟਾ ਹਿੰਦਸਾ ਉਸ ਸਲੋਕ ਦੇ ਕਰਤਾ ਦਾ ਸੂਚਕ ਹੈ ਅਤੇ ਇਸ ਤੋਂ ਉਪਰੰਤ ਦੇ ਕੋਲਨ ਨਾਲ ਨਿਖੇੜੇ ਹਿੰਦਸੇ ਸਲੋਕ ਦੇ ਨੰਬਰ ਤੇ ਤੁਕ ਦੇ ਨੰਬਰ ਦਾ ਸੰਕੇਤ ਦਿੰਦੇ ਹਨ।

13. ਸਵੱਯੈ ਮ: ੫ ਵਿਚ ਭੱਟ 'ਕਲਸਹਾਰ' ਦੇ ਸਵੈਯਾਂ ਵਿਚ '9' ਤੋਂ ਬਾਅਦ ਆਉਂਦੇ ਤਿੰਨ, ਸਵੱਯੇ 10, 11, 12 ਕਰਕੇ ਗਿਣੇ ਗਏ ਹਨ।

14. ਗੁਰੂ ਗ੍ਰੰਥ ਸਾਹਿਬ ਵਿਚ ਆਉਂਦੀ ਅੰਤਲੀ ਰਚਨਾ 'ਰਾਗ ਮਾਲਾ' ਵਿਚ ਹਰ ਬੰਦ ਦੇ ਪਿਛੋਂ '੧' ਦੀ ਗਿਣਤੀ ਹੈ। ਇਸ ਲਈ ਸੰਕੇਤ ਦੇਣ ਲਈ ਇਸ ਸਾਰੀ ਰਚਨਾ ਨੂੰ ਇਕ ਬੰਦ ਅਥਵਾ ਇਕ ਇਕਾਈ ਮੰਨ ਕੇ, ਇਸ ਦੀਆਂ ਤੁਕਾਂ ਦੀ ਗਿਣਤੀ ਮੁੱਢ ਤੋਂ ਹੀ ਲਈ ਗਈ ਹੈ।

ਇਸ ਵਿਧੀ ਨੂੰ ਸਪਸ਼ਟ ਕਰਨ ਲਈ ਕੁਝ ਉਦਾਹਰਣ ਹੇਠਾਂ ਦਿੱਤੇ ਜਾ ਰਹੇ ਹਨ :

(1) ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥ ਗਉ **੩**, ੨੫, ੨:੪ — ੧੫੯

(2) ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥ ਗਉ **੧**, ਅਸ, ੨, ੧ : ੨ — ੨੨੧

ਭਾਵ ਹੈ : 'ਇਹ ਤੁਕ (1) ਰਾਗ ਗਉੜੀ ਵਿਚ ਤੀਸਰੇ ਗੁਰੂ ਅਮਰਦਾਸ ਜੀ ਦੇ 25ਵੇਂ ਸ਼ਬਦ ਦੇ ਦੂਜੇ ਬੰਦ ਦੀ ਚੌਥੀ ਤੁਕ ਹੈ ਅਤੇ ਇਹ ਤੁਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 159 ਉਪਰ ਹੈ। ਦੂਜੀ (2) ਤੁਕ ਰਾਗ ਗਉੜੀ ਵਿਚ ਗੁਰੂ ਨਾਨਕ ਦੇਵ ਜੀ ਦੀ ਦੂਜੀ ਅਸਟਪਦੀ ਦੇ ਪਹਿਲੇ ਬੰਦ ਦੀ ਦੂਜੀ ਤੁਕ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 221 ਉਪਰ ਦਰਜ ਹੈ।

(1) ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਮਲਾ **੧**, ਵਾਰ, ੧੯ਸ, **੧**, ੨ : ੧੧-੧੨੮੬

(2) ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ ਗਉ **੪**, ਵਾਰ ੫, ੩੧:੨ —੩੧੬

ਭਾਵ ਹੈ : ਤੁਕ (1) ਮਲਾਰ ਰਾਗ ਦੀ ਗੁਰੂ ਨਾਨਕ ਸਾਹਿਬ ਦੀ ਵਾਰ ਦੀ 19 ਵੀਂ ਪਉੜੀ ਤੋਂ ਪਹਿਲਾਂ ਆਉਂਦੇ ਦੂਜੇ ਗੁਰੂ ਨਾਨਕ ਸਾਹਿਬ ਦੇ ਸਲੋਕ ਦੀ 11 ਵੀਂ ਤੁਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1286 ਉਪਰ ਹੈ। ਦੂਜੀ ਤੁਕ (2) ਗਉੜੀ ਰਾਗ ਦੀ ਗੁਰੂ ਰਾਮ ਦਾਸ ਜੀ ਦੀ ਵਾਰ ਦੀ 31 ਵੀਂ ਪਉੜੀ ਜੋ ਗੁਰੂ ਅਰਜਨ ਸਾਹਿਬ ਦੀ ਪਉੜੀ ਹੈ ਦੀ ਦੂਸਰੀ ਤੁਕ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 316 ਉਪਰ ਹੈ।

(1) ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰੁ ॥ ਚਉ **੫**, ੧੦ : ੨ — ੧੩੬੪

(2) ਲਾਗੀ ਚੋਟ ਮੰਰਮ ਕੀ ਰਹਿਓ ਕਬੀਰਾ ਠਉਰ ॥ ਸਲੋ **ਕਬ**, ੧੮੨ : ੨—੧੩੭੪

ਭਾਵ ਹੈ : ਤੁਕ (1) ਗੁਰੂ ਅਰਜਨ ਸਾਹਿਬ ਦੇ 10 ਵੇਂ ਚਉਬੋਲੇ ਦੀ ਦੂਜੀ ਤੁਕ ਹੈ ਅਤੇ ਦੂਜੀ (2) ਤੁੱਕ ਭਗਤ ਕਬੀਰ ਜੀ ਦੇ ਸਲੋਕ 182 ਵੇਂ ਦੀ ਦੂਸਰੀ ਤੁਕ ਹੈ ਜੋ ਕ੍ਰਮਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1364 ਅਤੇ 1374 ਉਪਰ ਹਨ।

(1) ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥ ਸਵ **੪**, **ਗਯੰ**, ੧੩ : ੧—੧੪੦੩

ਭਾਵ ਹੈ : ਇਹ ਤੁਕ ਸਵੱਯੈ ਮ: ੪, ਵਿਚ ਭਟ 'ਗਯੰਦ' ਦੇ 13 ਵੇਂ ਸਵੱਯੈ ਦੀ ਪਹਿਲੀ ਤੁਕ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ 1403 ਉਪਰ ਹੈ।

—0—

ਸੰਖੇਪ ਚਿੰਨ੍ਹਾਂ ਦੀ ਸੂਚੀ

ਤੁਕ-ਤਤਕਰੇ ਵਿਚ ਵਰਤੇ ਸੰਖੇਪ-ਚਿੰਨ੍ਹ ਇਸ ਪ੍ਰਕਾਰ ਹਨ :

(1) ਰਾਗ-ਨਾਮਾਂ ਲਈ ਵਰਤੇ ਸੰਖੇਪ-ਚਿੰਨ੍ਹ

ਸਾਰ - ਰਾਗ ਸਾਰੰਗ
ਸੋਰ - ਰਾਗ ਸੋਰਠਿ
ਕਲਿ - ਰਾਗ ਕਲਿਆਣ
ਕਾਨ - ਰਾਗ ਕਾਨੜਾ
ਕੇਦਾ - ਰਾਗ ਕੇਦਾਰਾ
ਗਉ - ਰਾਗ ਗਉੜੀ
ਗੂਜ - ਰਾਗ ਗੂਜਰੀ
ਜੈਜਾ - ਰਾਗ ਜੈਜਾਵੰਤੀ
ਜੈਤ - ਰਾਗ ਜੈਤਸਰੀ
ਤਿੰਲ - ਰਾਗ ਤਿਲੰਗ
ਤੁਖਾ - ਰਾਗ ਤੁਖਾਰੀ
ਦੇਵ - ਰਾਗ ਦੇਵਗੰਧਾਰੀ
ਧਨਾ - ਰਾਗ ਧਨਾਸਰੀ
ਨਟ - ਰਾਗ ਨਟ ਨਰਾਇਨ
ਪ੍ਰਭਾ - ਰਾਗ ਪ੍ਰਭਾਤੀ
ਬਸੰ - ਰਾਗ ਬਸੰਤ
ਬਿਹਾ - ਰਾਗ ਬਿਹਾਗੜਾ
ਬਿਲਾ - ਰਾਗ ਬਿਲਾਵਲ
ਬੈਰਾ - ਰਾਗ ਬੈਰਾੜੀ
ਭੈਰ - ਰਾਗ ਭੈਰਉ
ਮਲਾ - ਰਾਗ ਮਲਾਰ
ਮਾਲੀ - ਰਾਗ ਮਾਲੀ ਗਉੜਾ
ਰਾਮ - ਰਾਗ ਰਾਮਕਲੀ
ਵਡ - ਰਾਗ ਵਡਹੰਸ

(2) ਕਰਤਾ ਸੂਚਕ ਅੰਕ-ਚਿੰਨ੍ਹ ਤੇ ਸੰਖੇਪ-ਚਿੰਨ੍ਹ

(੧) ਅੰਕ ਕ੍ਰਮ ਅਥਵਾ ਅੱਖਰ-ਕ੍ਰਮ ਅਨੁਸਾਰ

੧. ਗੁਰੂ ਨਾਨਕ ਦੇਵ
੨. ਗੁਰੂ ਅੰਗਦ ਦੇਵ
੩. ਗੁਰੂ ਅਮਰ ਦਾਸ
੪. ਗੁਰੂ ਰਾਮ ਦਾਸ
੫. ਗੁਰੂ ਅਰਜਨ ਦੇਵ
੯. ਗੁਰੂ ਤੇਗ਼ ਬਹਾਦਰ
ਸਧ - ਭਗਤ ਸਧਨਾਂ ਜੀ
ਸੁੰਦ - ਬਾਬਾ ਸੁੰਦਰ ਜੀ
ਸੂਰ - ਭਗਤ ਸੂਰਦਾਸ ਜੀ
ਸੈਣ - ਭਗਤ ਸੈਣ ਜੀ
ਕਬ - ਭਗਤ ਕਬੀਰ ਜੀ
ਜੈਦੇ - ਭਗਤ ਜੈਦੇਵ ਜੀ
ਤ੍ਰਿਲੋ - ਭਗਤ ਤ੍ਰਿਲੋਚਨ ਜੀ
ਧੰਨਾ - ਭਗਤ ਧੰਨਾ ਜੀ
ਨਾਮ - ਭਗਤ ਨਾਮਦੇਵ ਜੀ
ਪਰ - ਭਗਤ ਪਰਮਾਨੰਦ ਜੀ
ਪੀਪਾ - ਭਗਤ ਪੀਪਾ ਜੀ
ਫਰ - ਸ਼ੇਖ ਬਾਬਾ ਫ਼ਰੀਦ ਜੀ
ਬਸ - ਬਲਵੰਡ ਸਤਾ ਜੀ
ਬੇਣੀ - ਭਗਤ ਬੇਣੀ ਜੀ
ਭੀਖ - ਭਗਤ ਭੀਖਣ ਜੀ
ਮਰ - ਮਰਦਾਨਾ ਜੀ
ਰਵਿ - ਭਗਤ ਰਵਿਦਾਸ ਜੀ
ਰਾਮਾ - ਭਗਤ ਰਾਮਾਨੰਦ ਜੀ

(੨) ਭੱਟ-ਨਾਮ ਸੰਖੇਪ-ਚਿੰਨ੍ਹ ਵੇਰਵਾ

(ਅੱਖਰ-ਕ੍ਰਮ ਅਨੁਸਾਰ)

ਸਲ - ਸਲਯ
ਹਰਿ - ਹਰਿਬੰਸ
ਕਲ - ਕਲਸਹਾਰ
ਕੀਰ - ਕੀਰਤ
ਗਯੰ - ਗਯੰਦ
ਜਾਲ - ਜਾਲਪੁ
ਮਥੁ - ਮਥੁਰਾ

(੩) ਬਾਣੀਆਂ ਦੇ ਨਾਵਾਂ ਤੇ ਕਾਵਿ ਰੂਪਾਂ ਦੇ ਸੰਖੇਪ-ਚਿੰਨ੍ਹ

ਬਾਣੀ-ਨਾਮ ਸੰਖੇਪ-ਚਿੰਨ੍ਹ ਵੇਰਵਾ

(ਅੱਖਰ-ਕ੍ਰਮ ਅਨੁਸਾਰ)

ਓਅੰ - ਓਅੰਕਾਰ
ਅਨੰ - ਅਨੰਦ
ਅਲ - ਅਲਾਹਣੀਆਂ
ਸਸ - ਸਲੋਕ ਸਹਸਕ੍ਰਿਤੀ
ਸਿਗੋ - ਸਿਧ-ਗੋਸਟਿ
ਸੁਖ - ਸੁਖਮਨੀ
ਸੁਚ - ਸੁਚਜੀ
ਸੋਹ - ਸੋਹਲਾ
ਸੋਦ - ਸੋਦਰ
ਸੋਪੁ - ਸੋ ਪੁਰਖ
ਕਰ - ਕਰਹਲੇ
ਕੁਚ - ਕੁਚਜੀ
ਚਉ - ਚਉਬੋਲੇ
ਡ - ਡਖਣਾ
ਦਿਨ - ਦਿਨ ਰੈਣਿ
ਪਹ - ਪਹਿਰੇ
ਫੁਨ - ਫੁਨਹੇ
ਬਾਅ - ਬਾਵਨ ਅਖਰੀ
ਬਾਰਾ - ਬਾਰਾ ਮਾਹ
ਬਿਰ - ਬਿਰਹੜੇ
ਮੁੰਦਾ - ਮੁੰਦਾਵਣੀ
ਰਾਗ - ਰਾਗਮਾਲਾ
ਵਣ - ਵਣਜਾਰਾ
ਵਾ - ਸਤਵਾਰ

(੪) ਕਾਵਿ - ਰੂਪ ਸੰਖੇਪ ਚਿੰਨ੍ਹ ਵੇਰਵਾ

ਅਸ - ਅਸਟਪਦੀ
ਸ - ਸਲੋਕ
ਸਲੋ - ਸਲੋਕ ਵਾਰਾਂ ਤੋਂ ਵਧੀਕ
ਸਮੁ - ਸਵੱਯੈ ਮੁਖਬਾਕ
ਸਵ - ਸਵੱਯੈ
ਸੋਲਾ - ਸੋਲਹਾ

ਉਠਹਿ ਤਾਨ ਕਲੋਲ ਗਾਇਨ ਤਾਰ ਮਿਲਾਵਹੀ ॥	ਰਾਗ, ੧ : ੨੪	-	੧੪੩੦
ਉਠੰਦਿਆ ਬਹੰਦਿਆ ਸਵੰਦਿਆ ਸੁਖੁ ਸੋਇ ॥	ਗਉ ੫, ਵਾਰ ੧੩ ਸ, ੫, ੧ : ੧	-	੩੨੧
ਉਠਦਿਆ ਬਹਦਿਆ ਸੁਤਿਆ ਸਦਾ ਸਦਾ ਹਰਿ ਨਾਮੁ ਧਿਆਈਐ ਜਨ ਨਾਨਕ ਗੁਰਮੁਖਿ ਹਰਿ ਲਹੀਐ ॥	ਵਡ ੪, ਵਾਰ, ੨੧ : ੫	-	੫੯੪
ਉਠਿ ਇਸਨਾਨੁ ਕਰਹੁ ਪਰਭਾਤੇ ਸੋਏ ਹਰਿ ਆਰਾਧੇ ॥	ਬਸੰ ੫, ੧੯, ੩ : ੧	-	੧੧੮੫
ਉਠਿ ਚਲਣਾ ਖਸਮੈ ਭਾਣਾ ॥	ਮਾਰੂ ੧, ੨, ੧*: ੨	-	੯੮੯
ਉਠਿ ਚਲਤਾ ਠਾਕਿ ਰਖਹੁ ਘਰਿ ਅਪੁਨੈ ਦੂਖੁ ਕਾਟੇ ਕਾਟਣਹਾਰਾ ਹੇ ॥	ਮਾਰੂ ੧, ਸੋਲਾ ੧੦, ੧੬ : ੩	-	੧੦੩੧
ਉਠਿ ਚਲਿਆ ਪਛੁਤਾਇਆ ਪਰਿਆ ਵਸਿ ਜੰਦਾਰ ॥	ਸਿਰੀ ੫, ੭੪, ੧ : ੩	-	੪੩
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥	ਆਸਾ ੫, ਛੰਤ ੧੧, ੧ : ੧	-	੪੫੯
ਉਠੀ ਝਾਲੂ ਕੰਤੜੇ ਹਉ ਪਸੀ ਤਉ ਦੀਦਾਰੁ ॥	ਮਾਰੂ ੫, ਵਾਰ ੧ ਸ, ੫, ੩ : ੧	-	੧੦੯੪
ਉਠੁ ਫਰੀਦਾ ਉਜੂ ਸਾਜਿ ਸੁਬਹ ਨਿਵਾਜ ਗੁਜਾਰਿ ॥	ਸਲੋ ਫਰ, ੭੧ : ੧	-	੧੩੮੧
ਉਡਹਿ ਤ ਬੇਗੁਲ ਬੇਗੁਲੇ ਤਾਕਹਿ ਚੋਗ ਘਣੀ ॥	ਰਾਮ ੧, ਓਅੰ, ੩੩ : ੩	-	੯੩੪
ਉਡਹਿ ਨ ਮੂਲੇ ਨ ਆਵਹਿ ਨ ਜਾਹੀ ਨਿਜ ਘਰਿ ਵਾਸਾ ਪਾਇਆ ॥	ਮਾਰੂ ੩, ਸੋਲਾ ੨੪, ੧੩ : ੩	-	੧੦੬੮
ਉਡਹੁ ਨ ਕਾਗਾ ਕਾਰੇ ॥	ਗਉ ਕਬ, ਅਸ ੬੫, ੧*: ੧	-	੩੩੮
ਉਡਰਿਆ ਵੇਚਾਰਾ ਬਗੁਲਾ ਮਤੁ ਹੋਵੈ ਮੰਞੁ ਲਖਾਵੈ ॥	ਰਾਮ ੫, ਵਾਰ ੭ ਸ, ੫, ੧ : ੯	-	੯੬੦
ਉਡਰਿ ਹੰਸੁ ਚਲਿਆ ਫੁਰਮਾਇਆ ਭਸਮੈ ਭਸਮ ਸਮਾਣੀ ॥	ਤੁਖਾ ੧, ਛੰਤ ੪, ੧ : ੫	-	੧੧੧੧
ਉਡਿ ਉਡਿ ਰਾਵਾ ਝਾਟੈ ਪਾਇ ॥	ਆਸਾ ੧, ਵਾਰ ੫ ਸ, ੧, ੨ : ੩	-	੪੬੫
ਉਡਿਆ ਹੰਸੁ ਦਸਾਏ ਰਾਹ ॥	ਮਾਝ ੧, ਵਾਰ ੧ ਸ, ੧, ੨ : ੧੨	-	੧੩੭
ਉਡਿ ਨ ਜਾਹੀ ਸਿਧ ਨ ਹੋਹਿ ॥	ਆਸਾ ੧, ਵਾਰ ੫ ਸ, ੧, ੨ : ੨੪	-	੪੬੫
ਉਡੀਨੀ ਉਡੀਨੀ ਉਡੀਨੀ ॥	ਬਿਲਾ ੫, ੧੨੮, ੧*: ੨	-	੮੩੦
ਉਡੈ ਨ ਹੰਸਾ ਪੜੈ ਨ ਕੰਧੁ ॥	ਰਾਮ ੧, ਸਿਗੋ, ੧੬ : ੨	-	੯੩੯
ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥	ਸਲੋ ੧, ੧ : ੧	-	੧੪੧੦
ਉਤ ਤਾਕੈ ਉਤ ਤੇ ਉਤ ਪੇਖੈ ਆਵੈ ਲੋਭੀ ਫੇਰਿ ॥	ਧਨਾ ੫, ੩੬, ੧*: ੨	-	੬੮੦
ਉਤਪਤਿ ਪਰਲਉ ਅਵਰੁ ਨ ਕੋਈ ॥	ਰਾਮ ੧, ਅਸ ੬, ੧ : ੪	-	੯੦੫
ਉਤਪਤਿ ਪਰਲਉ ਆਪਿ ਨਿਰਾਲਾ ॥	ਮਾਰੂ ੧, ਸੋਲਾ ੧੩, ੫ : ੨	-	੧੦੩੩
ਉਤਪਤਿ ਪਰਲਉ ਸਬਦੇ ਹੋਵੈ ॥	ਮਾਝ ੩, ਅਸ ੧੪, ੧ : ੧	-	੧੧੭
ਉਤਭੁਜ ਖੇਲੁ ਕਰਿ ਜਗਤ ਵਿਆਇ ॥	ਗੋਂਡ ੫, ੧੧, ੩ : ੨	-	੮੬੫
ਉਤਭਜੁ ਚਲਤ ਆਪਿ ਕਰਿ ਚੀਨੈ ਆਪੇ ਤਤੁ ਪਛਾਣੈ ॥	ਰਾਮ ੧, ੮, ੧ : ੨	-	੮੭੮
ਉਤਭੁਜੁ ਚਲਤੁ ਕੀਆ ਸਿਰਿ ਕਰਤੈ ਬਿਸਮਾਦੁ ਸਬਦਿ ਦੇਖਾਇਦਾ ॥	ਮਾਰੂ ੧, ਸੋਲਾ ੧੭, ੭ : ੩	-	੧੦੩੭
ਉਤਮ ਸੰਤ ਭਲੇ ਸੰਜੋਗੀ ਇਸੁ ਜੁਗ ਮਹਿ ਪਵਿਤ ਪੁਨੀਤ ॥	ਧਨਾ ੫, ੯, ੩ : ੧	-	੬੭੩
ਉਤਮ ਸਲੋਕ ਸਾਧ ਕੇ ਬਚਨ ॥	ਗਉ ੫, ਸੁਖ ੨੪, ੩ : ੧	-	੨੯੫
ਉਤਮ ਪਦਵੀ ਪਾਈਐ ਸਚੇ ਰਹੈ ਸਮਾਇ ॥	ਬਿਹਾ ੪, ਵਾਰ ੧੦ ਸ, ੩, ੧ : ੪	-	੫੫੨
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥	ਸਾਰ ੪, ਵਾਰ ੧੬ ਸ, ੨, ੧ : ੩	-	੧੨੪੩
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥	ਆਸਾ ੧, ਵਾਰ, ੬ : ੪	-	੪੬੬
ਉਤਰਿ ਅਵਘਟਿ ਸਰਵਰਿ ਨ੍ਹਾਵੈ ॥	ਆਸਾ ੧, ਅਸ ੧, ੧ : ੧	-	੪੧੧
ਉਤਰਿਆ ਦੂਖੁ ਮੰਦ ॥	ਕਾਨ ੫, ੩੨, ੧ : ੨	-	੧੩੦੪
ਉਤਰਿ ਗਇਓ ਮੇਰੇ ਮਨ ਕਾ ਸੰਸਾ ਜਬ ਤੇ ਦਰਸਨੁ ਪਾਇਆ ॥	ਸਾਰ ੫, ੭੪, ੧*: ੨	-	੧੨੧੮
ਉਤਰਿ ਗਈ ਸਭ ਮਨ ਕੀ ਚਿੰਦਾ ॥	ਭੈਰ ੫, ੪੦, ੧ : ੨	-	੧੧੪੭
ਉਤਰਿ ਗਏ ਸਭ ਸੋਗ ਸੰਤਾਪੇ ॥	ਮਾਝ ੫, ੩੬, ੪ : ੨	-	੧੦੫
ਉਤਰਿ ਜਾਇ ਤੇਰੇ ਮਨ ਕੀ ਪਿਆਸ ॥	ਗਉ ੫, ੭੯, ੩ : ੧	-	੧੭੯
ਉਤਰਿ ਦਖਿਣਹਿ ਪੁਬਿ ਅਰੁ ਪਸ੍ਚਮਿ ਜੈ ਜੈ ਕਾਰੁ ਜਪੰਥਿ ਨਰਾ ॥	ਸਵ ੩, ਕਲ੍ਯ, ੧ : ੬	-	੧੩੯੨
ਉਤਰਿ ਦਖਿਣਿ ਪੁਬਿ ਦੇਸਿ ਪਸ੍ਚਮਿ ਜਸੁ ਭਾਖਹ ॥	ਸਵ ੩, ਕਲ੍ਯ, ੫ : ੨	-	੧੩੯੩
ਉਤਰੀ ਮੈਲੁ ਨਾਮ ਕੈ ਰੰਗਿ ॥	ਪ੍ਰਭਾ ੫, ੬, ੨ : ੪	-	੧੩੩੯
ਉਤੁ ਭੂਖੇ ਖਾਇ ਚਲੀਅਹਿ ਦੂਖ ॥	ਆਸਾ ੧, ਸੋਦ ੩, ੧ : ੪	-	੯
ਉਦਕ ਸਮੁੰਦ ਸਲਲ ਕੀ ਸਾਖਿਆ ਨਦੀ ਤਰੰਗ ਸਮਾਵਹਿਗੇ ॥	ਮਾਰੂ ਕਬ, ੪, ੧ : ੧	-	੧੧੦੩
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥	ਆਸਾ ਨਾਮ, ੪, ੧ : ੨	-	੪੮੫

ਉਦਧਿ ਗੁਰੁ ਗਹਿਰ ਗੰਭੀਰ ਬੇਅੰਤੁ ਹਰਿ ਨਾਮ ਨਗ ਹੀਰ ਮਣਿ ਮਿਲਤ ਲਿਵ ਲਾਈਐ ॥	ਸਵ ੪, ਨਲ੍ਯ, ੧੫ : ੨	-	੧੪੦੧
ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ ॥	ਜੈਤ ੫, ਛੰਤ ੩, ੨ : ੧	-	੭੦੫
ਉਦਮ ਮਤਿ ਪ੍ਰਭ ਅੰਤਰਜਾਮੀ ਜਿਉ ਪ੍ਰੇਰੇ ਤਿਉ ਕਰਨਾ ॥	ਬਿਲਾ ੪, ੧, ੧ : ੧	-	੭੯੮
ਉਦਮੁ ਅਗਮੁ ਅਗੋਚਰੋ ਚਰਨ ਕਮਲ ਨਮਸਕਾਰ ॥	ਰਾਮ ੫, ਰੁਤੀ ੨, ੧ ਸ: ੧	-	੯੨੭
ਉਦਮੁ ਸਕਤਿ ਸਿਆਣਪ ਤੁਮ੍ਰੀ ਦੇਹਿ ਤ ਨਾਮੁ ਵਖਾਣੀ ॥	ਸਾਰ ੫, ੭੯, ੨ : ੧	-	੧੨੧੯
ਉਦਮੁ ਸੋਈ ਕਰਾਇ ਪ੍ਰਭ ਮਿਲਿ ਸਾਧੂ ਗੁਣ ਗਾਉ ॥	ਮਾਝ ੫, ਦਿਨ ੧, ੪ : ੫	-	੧੩੭
ਉਦਮੁ ਕਰਉ ਕਰਾਵਹੁ ਠਾਕੁਰ ਪੇਖਤ ਸਾਧੂ ਸੰਗਿ ॥	ਆਸਾ ੫, ੧੩੯, ੧ : ੧	-	੪੦੫
ਉਦਮੁ ਕਰਉ ਦਰਸਨੁ ਪੇਖਨ ਕੌ ਕਰਮਿ ਪਰਾਪਤਿ ਹੋਇ ॥	ਸਾਰ ੫, ੯੭, ੧ : ੨	-	੧੨੨੩
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥	ਆਸਾ ੫, ਛੰਤ ੬, ੧ ਸ: ੧	-	੪੫੬
ਉਦਮੁ ਕਰਤ ਆਨਦੁ ਭਇਆ ਸਿਮਰਤ ਸੁਖ ਸਾਰੁ ॥	ਬਿਲਾ ੫, ੫੯, ੧ : ੧	-	੮੧੫
ਉਦਮੁ ਕਰਤ ਸੀਤਲ ਮਨ ਭਏ ॥	ਗਉ ੫, ੧੧੦*, ੧ : ੧	-	੨੦੧
ਉਦਮੁ ਕਰਤ ਹੋਵੈ ਮਨੁ ਨਿਰਮਲੁ ਨਾਚੈ ਆਪੁ ਨਿਵਾਰੇ ॥	ਆਸਾ ੫, ੪੩, ੧ : ੧	-	੩੮੧
ਉਦਮੁ ਕਰਤ ਮਨੁ ਨਿਰਮਲੁ ਹੋਆ ॥	ਮਾਝ ੫, ੧੭, ੨ : ੧	-	੯੯
ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ ॥	ਸਿਰੀ ੫, ੮੭, ੧ : ੧	-	੪੮
ਉਦਮੁ ਕਰਿ ਲਾਗੇ ਬਹੁ ਭਾਤੀ ਬਿਚਰਹਿ ਅਨਿਕ ਸਾਸਤ੍ਰ ਬਹੁ ਖਟੂਆ ॥	ਸਮੁ ੫, ੧੧*: ੧	-	੧੩੮੯
ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥	ਗੂਜ ੫, ਵਾਰ ੧੭ ਸ. ੫, ੧ : ੧	-	੫੨੨
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥	ਗਉ ੪, ਵਾਰ ੧੧ ਸ, ੪, ੨ : ੨	-	੩੦੫
ਉਦਮੁ ਕਰੈ ਸੁਆਨ ਕੀ ਨਿਆਈ ਚਾਰੇ ਕੁੰਟਾ ਘੋਖਾ ॥	ਧਨਾ ੫, ੬, ੨ : ੨	-	੬੭੨
ਉਦਮੁ ਕੀਆ ਕਰਾਇਆ ਆਰੰਭੁ ਰਚਾਇਆ ॥	ਆਸਾ ੫, ੧੧੫, ੧ : ੧	-	੩੯੯
ਉਦਰ ਸੰਜੋਗੀ ਧਰਤੀ ਮਾਤਾ ॥	ਮਾਰੂ ੧, ਸੋਲਾ ੧, ੧੦ : ੨	-	੧੦੨੧
ਉਦਰੁ ਨੈ ਸਾਣੁ ਨ ਭਰੀਐ ਕਬਹੂ ਤ੍ਰਿਸਨਾ ਅਗਨਿ ਪਚਾਏ ॥	ਭੈਰ ੩, ੧੪, ੧ : ੨	-	੧੧੩੧
ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥	ਰਾਮ ੩, ਵਾਰ ੬ ਸ, ੩, ੨ : ੨	-	੯੪੯
ਉਦਰੈ ਮਾਹਿ ਆਇ ਕੀਆ ਨਿਵਾਸੁ ॥	ਆਸਾ ੫, ੧੦੧, ੧ : ੩	-	੩੯੬
ਉਦਾਸੀ ਉਦਾਸਿ ਰਾਤਾ ॥	ਸਿਰੀ ੫, ਅਸ ੨੭, ੩ : ੩	-	੭੧
ਉਦਾਰਉ ਚਿਤ ਦਾਰਿਦ ਹਰਨ ਪਿਖੰਤਿਹ ਕਲਮਲ ਤ੍ਰਸਨ ॥	ਸਵ ੨, ਕਲ੍ਯ, ੭ : ੫	-	੧੩੯੨
ਉਦਿਆਨ ਬਸਨੰ ਸੰਸਾਰੰ ਸਨਬੰਧੀ ਸ੍ਵਾਨ ਸਿਆਲ ਖਰਹ ॥	ਸਸ ੫, ੫੮ : ੧	-	੧੩੫੯
ਊਦੈ ਅਸਤ ਕੀ ਮਨ ਬੁਧਿ ਨਾਸੀ ਤਉ ਸਦਾ ਸਹਜਿ ਲਿਵ ਲੀਣਾ ॥	ਆਸਾ ਕਬ, ੧, ੩ : ੨	-	੪੭੫
ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ ॥	ਸਲੋ ੧, ੨੯ : ੧	-	੧੪੧੨
ਉਦੋਸੀਅ ਘਰੇ ਹੀ ਵੁਠੀ ਕੁੜਿਈਂ ਰੰਨੀ ਧੰਮੀ ॥	ਸਲੋ ੧, ੨੯ : ੨	-	੧੪੧੨
ਉਦੌਤੁ ਭਇਓ ਪੂਰਨ ਭਾਵੀ ਕੋ ਭੇਟੇ ਸੰਤ ਸਹਾਈ ॥	ਮਲਾ ੫, ੧੦, ੧ : ੨	-	੧੨੬੮
ਉਧਉ ਅਕ੍ਰੂਰੁ ਤਿਲੋਚਨੁ ਨਾਮਾ ਕਲਿ ਕਬੀਰ ਕਿਲਵਿਖ ਹਰਿਆ ॥	ਸਵ ੩, ਕਲ੍ਯ, ੩ : ੩	-	੧੩੯੩
ਉਧਰਹਿ ਆਪਿ ਤਰੈ ਸੰਸਾਰੁ ॥	ਗਉ ੫, ੯੭, ੩ : ੧	-	੧੮੫
ਉਧਰੁ ਸੁਆਮੀ ਪ੍ਰਭ ਕਿਰਪਾ ਧਾਰੇ ॥	ਸੂਹੀ ੫, ੩੫, ੪ : ੧	-	੭੪੪
ਉਧਰੁ ਦੇਹ ਅੰਧ ਕੂਪ ਤੇ ਲਾਵਹੁ ਅਪੁਨੀ ਚਰਣੀ ॥	ਜੈਤ ੫, ੧੨, ੧*: ੨	-	੭੦੨
ਉਧਰੁ ਦੇਹ ਦੁਲਭ ਸਾਧੂ ਸੰਗਿ ਹਰਿ ਹਰਿ ਨਾਮੁ ਜਪੇਰੈ ॥	ਦੇਵ ੫, ੧੨, ੧ : ੧	-	੫੩੦
ਉਧਰੁ ਨਾਨਕ ਪ੍ਰਭ ਅੰਤਰਜਾਮੀ ॥	ਸੂਹੀ ੫, ੩੩, ੪ : ੨	-	੭੪੪
ਉਧਰੇ ਸੰਤ ਪਰੇ ਹਰਿ ਸਰਨੀ ਪਚਿ ਬਿਨਸੇ ਮਹਾ ਅਹੰਕਾਰੀ ॥	ਰਾਮ ੫, ਅਸ ੮, ੩ : ੧	-	੯੧੬
ਉਧਰੇ ਹਰਿ ਸੰਤ ਦਾਸ ਕਾਟਿ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮੁ ਜਾ ਕੋ ਸਿਮਰਿ ਨਾਨਕ ਓਹੇ ॥	ਸਾਰ ੫, ੧੩੯, ੨ : ੧	-	੧੨੩੧
ਉਧਰੇ ਹਰਿ ਸਿਮਰਿ ਰਤਨਾਗਰੰ ॥	ਕਾਨ ੫, ੧੭, ੧ : ੨	-	੧੩੦੧
ਉਧਰੇ ਭ੍ਰਮ ਮੋਹ ਸਾਗਰ ॥	ਕੇਦਾ ੫, ੨, ੨ : ੫	-	੧੧੧੯
ਉਧੌ ਅਕ੍ਰੂਰੁ ਬਿਦਰੁ ਗੁਣ ਗਾਵੈ ਸਰਬਾਤਮੁ ਜਿਨਿ ਜਾਣਿਓ ॥	ਸਵ ੧, ਕਲ੍ਯ, ੪ : ੩	-	੧੩੮੯
ਉਨ ਸੰਗੁ ਸੋ ਪਾਏ ਜਿਸੁ ਮਸਤਕਿ ਕਰਾਮ ॥	ਧਨਾ ੫, ੨੩, ੩ : ੪	-	੬੭੬
ਉਨ ਸੰਤਨ ਕੈ ਮੇਰਾ ਮਨੁ ਕੁਰਬਾਨੇ ॥	ਮਾਝ ੫, ੨੦, ੪ : ੧	-	੧੦੦
ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ ॥	ਗਉ ੪, ੬੨, ੪ : ੨	-	੧੭੨
ਉਨ ਸਮ੍ਾਰਿ ਮੇਰਾ ਮਨੁ ਸਧਾਰੇ ॥	ਦੇਵ ੫, ੨੫, ੨ : ੨	-	੫੩੩

ਉਨ ਸਾਧਾ ਕਾ ਦਰਸਨੁ ਪਾਵਉ ॥	ਆਸਾ ੫, ੮੯, ੪ : ੨	੩੯੩
ਉਨ ਕਉ ਖਸਮਿ ਕੀਨੀ ਠਾਕਹਾਰੇ ॥	ਗੋਂਡ ੫, ੧੧, ੧ : ੧	੮੬੫
ਉਨ ਕਵਨੁ ਖਲਾਵੈ ਕਵਨੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥	ਗੂਜ ੫, ੧, ੩ : ੨	੪੯੫
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥	ਗਉ ੫, ੧੩੧*, ੨ : ੨	੨੦੭
ਉਨ ਕੀ ਸੇਵਾ ਸੋਈ ਲਾਗੈ ॥	ਗਉ ੫, ਸੁਖ ੧੪, ੭ : ੭	੨੮੨
ਉਨ ਕੀ ਸੋਭਾ ਉਨਹੂ ਬਨੀ ॥	ਗਉ ੫, ਸੁਖ ੨੧, ੮ : ੪	੨੯੨
ਉਨ ਕੀ ਗੈਲਿ ਤੋਹਿ ਜਿਨਿ ਲਾਗੈ ॥	ਆਸਾ ਕਬ, ੩੪, ੧ : ੨	੪੮੪
ਉਨ ਕੈ ਸੰਗਿ ਹਮ ਤੁਮ ਸੰਗਿ ਮੇਲ ॥	ਆਸਾ ੫, ੮੨, ੧ : ੨	੩੯੦
ਉਨ ਕੈ ਸੰਗਿ ਤੂ ਕਰਤੀ ਕੇਲ ॥	ਆਸਾ ੫, ੮੨, ੧ : ੧	੩੯੦
ਉਨ ਕੈ ਸੰਗਿ ਮੋਹਿ ਪ੍ਰਭੁ ਚਿਤਿ ਆਵੈ ਸੰਤ ਪ੍ਰਸਾਦਿ ਮੋਹਿ ਜਾਗੀ ॥	ਮਲਾ ੫, ੫, ੧ : ੧	੧੨੬੭
ਉਨ ਜਨਮ ਜਨਮ ਕੀ ਮੈਲੁ ਉਤਰੈ ਨਿਰਮਲ ਨਾਮੁ ਦ੍ਰਿੜਾਇ ॥	ਸਿਰੀ ੪, ੬੬, ੪ : ੨	੪੦
ਉਨ ਤੇ ਦੁਗੁਣ ਦਿੜੀ ਉਨ ਮਾਏ ॥	ਗਉ ੫, ੭੮, ੧ : ੪	੧੭੮
ਉਨ ਤੇ ਰਾਖੈ ਬਾਪੁ ਨ ਮਾਈ ॥	ਗਉ ੫, ੮੯, ੩ : ੧	੧੮੨
ਉਨ ਤੇ ਰਾਖੈ ਮੀਤੁ ਨ ਭਾਈ ॥	ਗਉ ੫, ੮੯, ੩ : ੨	੧੮੨
ਉਨਮਤ ਕਾਮਿ ਮਹਾ ਬਿਖੁ ਭੂਲੈ ਪਾਪੁ ਪੁੰਨੁ ਨ ਪਛਾਨਿਆ ॥	ਸਿਰੀ ਬੇਣੀ, ੧, ੩ : ੨	੯੩
ਉਨਮਤ ਮਾਨ ਹਿਰਿਓ ਮਨ ਮਾਹੀ ਗੁਰ ਕਾ ਸਬਦੁ ਨ ਧਾਰਿਓ ਰੇ ॥	ਗਉ ਕਬ, ਅਸ ੫੬, ੨ : ੨	੩੩੫
ਉਨਮਦ ਚਢਾ ਮਦਨ ਰਸੁ ਚਾਖਿਆ ਤ੍ਰਿਭਵਨ ਭਇਆ ਉਜਿਆਰਾ ॥	ਰਾਮ ਕਬ, ੨, ੧*: ੨	੯੬੯
ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ ॥	ਗਉ ਰਵਿ, ੧, ੬ : ੨	੩੪੬
ਉਨਮਨਿ ਮਨੂਆ ਸੁੰਨਿ ਸਮਾਨਾ ਦੁਬਿਧਾ ਦੁਰਮਤਿ ਭਾਗੀ ॥	ਗਉ ਕਬ, ਅਸ ੪੬, ੪ : ੧	੩੩੩
ਉਨਵਿ ਘਨ ਛਾਏ ਬਰਸੁ ਸੁਭਾਏ ਮਨਿ ਤਨਿ ਪ੍ਰੇਮੁ ਸੁਖਾਵੈ ॥	ਤੁਖਾ ੧, ਬਾਰਾ, ੪ : ੫	੧੧੦੭
ਉਨਵੈ ਘਨੁ ਘਨ ਘਨਿਹਰੁ ਗਰਜੈ ਮਨਿ ਬਿਗਸੈ ਮੋਰ ਮੁਰਲੇ ॥	ਨਟ ੪, ੨, ੩ : ੨	੯੭੫
ਉਨਿ ਸਭੁ ਜਗੁ ਖਾਇਆ ਹਮ ਗੁਰਿ ਰਾਖੇ ਮੇਰੇ ਭਾਈ ॥	ਆਸਾ ੫, ੯੬, ੧*: ੨	੩੯੪
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥	ਆਸਾ ੧, ੩੨, ੧ : ੨	੩੫੮
ਉਨਿ ਭੀ ਭਿਸਤਿ ਘਨੇਰੀ ਪਾਈ ॥	ਭੈਰ ਕਬ, ੧੫, ੨ : ੪	੧੧੬੧
ਉਨਿ ਮੋਹੇ ਬਹੁਤੇ ਬ੍ਰਹਮੰਡ ॥	ਰਾਮ ੫, ੨੯, ੩ : ੩	੮੯੨
ਉਨ੍ ਕੀ ਰੇਣੁ ਬਸੈ ਜੀਅ ਨਾਲਿ ॥	ਆਸਾ ੫, ੮੪, ੨ : ੨	੩੯੧
ਉਨ੍ ਕੈ ਸੰਗਿ ਤੁਮ ਸਭੁ ਕੋਊ ਲੋਰੈ ॥	ਆਸਾ ੫, ੮੨, ੧ : ੩	੩੯੦
ਉਨ੍ ਕੈ ਸੰਗਿ ਤੁਮ ਸਾਕੁ ਜਗਤੁ ॥	ਆਸਾ ੫, ੮੨, ੩ : ੨	੩੯੦
ਉਨ੍ ਕੈ ਸੰਗਿ ਤੂ ਹੋਈ ਹੈ ਜਾਹਰਿ ॥	ਆਸਾ ੫, ੮੨, ੨ : ੨	੩੯੦
ਉਨ੍ ਕੈ ਸੰਗਿ ਤੂ ਗ੍ਰਿਹ ਮਹਿ ਮਾਹਰਿ ॥	ਆਸਾ ੫, ੮੨, ੨ : ੧	੩੯੦
ਉਨ੍ ਕੈ ਸੰਗਿ ਤੂ ਰਖੀ ਪਪੋਲਿ ॥	ਆਸਾ ੫, ੮੨, ੨ : ੩	੩੯੦
ਉਨ੍ ਕੈ ਸੰਗਿ ਤੇਰਾ ਮਾਨੁ ਮਹਤੁ ॥	ਆਸਾ ੫, ੮੨, ੩ : ੧	੩੯੦
ਉਨ੍ ਕੈ ਸੰਗਿ ਤੇਰੀ ਸਭ ਬਿਧਿ ਬਾਟੀ ॥	ਆਸਾ ੫, ੮੨, ੩ : ੩	੩੯੦
ਉਨ੍ ਕੈ ਸੰਗਿ ਦੇਖਉ ਪ੍ਰਭੁ ਨੈਨ ॥	ਆਸਾ ੫, ੮੪, ੩ : ੪	੩੯੧
ਉਨ੍ ਕੈ ਬਸਿ ਆਇਓ ਭਗਤਿ ਬਛਲੁ ਜਿਨਿ ਰਾਖੀ ਆਨ ਸੰਤਾਨੀ ॥	ਸਾਰ ੫, ੩੧, ੨ : ੧	੧੨੧੦
ਉਨ੍ਾ ਭਿ ਆਵਹਿ ਓਈ ਸਾਦ ॥	ਆਸਾ ੧, ਵਾਰ ੧੬ ਸ, ੧, ੨ : ੪	੪੭੧
ਉਪਜਹਿ ਬਿਨਸਹਿ ਬੰਧਨ ਬੰਧੇ ॥	ਮਾਰੂ ੧, ਸੋਲਾ ੨੦, ੮ : ੧	੧੦੪੧
ਉਪਜਤ ਬਿਨਸਤ ਰੋਵਤ ਰਹਿਬੋ ॥	ਗਉ ਕਬ, ੮, ੧*: ੨	੩੨੫
ਉਪਜਤਾ ਬਿਕਾਰ ਦੁੰਦਰ ਨਉਪਰੀ ਝੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨੁ ਗੋਪਾਲ ਧੋਹੇ ॥	ਸਾਰ ੫, ੧੩੯, ੧*: ੨	੧੨੩੧
ਉਪਜੰਪਿ ਉਪਾਇ ਨ ਪਾਈਐ ਕਤਹੂ ਗੁਰਿ ਪੂਰੈ ਹਰਿ ਪ੍ਰਭੁ ਲਾਭਾ ॥	ਪ੍ਰਭਾ ੪, ੬, ੧*: ੨	੧੩੩੭
ਉਪਜੰਪਿ ਦਰਸਨੁ ਕੀਜੈ ਤਾ ਕਾ ॥	ਗਉ ੧, ਅਸ ੧੬, ੧ : ੨	੨੨੮
ਉਪਜਿਓ ਗਿਆਨੁ ਹੂਆ ਪਰਗਾਸ ॥	ਗੋਂਡ ਰਵਿ, ੧, ੪ : ੧	੮੭੫
ਉਪਜਿਓ ਚਾਉ ਮਿਲਨ ਪ੍ਰਭ ਪ੍ਰੀਤਮ ਰਹਨੁ ਨ ਜਾਇ ਖਿਨੀ ॥	ਬਿਲਾ ੫, ੧੨੭, ੧ : ੨	੮੨੯
ਉਪਜਿਆ ਤਤੁ ਗਿਆਨੁ ਸਾਹੁਰੈ ਪੇਈਐ ਇਕੁ ਹਰਿ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੪ : ੧	੭੭੮
ਉਪਜੀ ਤਰਕ ਦਿਗੰਬਰੁ ਹੋਆ ਮਨੁ ਦਹ ਦਿਸ ਚਲਿ ਚਲਿ ਗਵਨੁ ਕਰਈਆ ॥	ਬਿਲਾ ੪, ਅਸ ੪, ੪ : ੧	੮੩੫
ਉਪਜੀ ਪ੍ਰੀਤਿ ਪ੍ਰੇਮ ਰਸੁ ਚਾਉ ॥	ਗਉ ੫, ਸੁਖ ੨੦, ੬ : ੧	੨੯੦

ਉਪਜੈ ਸਹਜੁ ਗਿਆਨ ਮਤਿ ਜਾਗੈ ॥	ਸਿਰੀ ਕਬ, ੧, ੩ : ੩	-	੯੨
ਉਪਜੈ ਗਿਆਨੁ ਦੁਰਮਤਿ ਛੀਜੈ ॥	ਰਾਮ ਬੇਣੀ, ੧, ੩ : ੧	-	੯੭੪
ਉਪਜੈ ਚਾਉ ਸਾਧ ਕੈ ਸੰਗਿ ॥	ਗਉ ੫, ਸੁਖ ੨੦, ੨ : ੬	-	੨੮੯
ਉਪਜੈ ਨਿਪਜੈ ਨਿਪਜਿ ਸਮਾਈ ॥	ਗਉ ਕਬ, ੧੧, ੧ : ੧	-	੩੨੫
ਉਪਜੈ ਪਚੈ ਹਰਿ ਬੂਝੈ ਨਾਹੀ ॥	ਮਾਝ ੩, ਅਸ ੩੦, ੬ : ੧	-	੧੨੭
ਉਪਦੇਸੰ ਸਮ ਮਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ ॥	ਸਸ ੫, ੪੦ : ੫	-	੧੩੫੭
ਉਪਦੇਸ ਗੁਰੂ ਮਮ.ਪੁਨਹਿ ਨ ਗਰਭੰ ਬਿਖੁ ਤਜਿ ਅੰਮ੍ਰਿਤੁ ਪੀਆਇਆ ॥	ਗੂਜ ੧, ਅਸ ੧, ੮ : ੨	-	੫੦੩
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥	ਗਉ ੪, ਵਾਰ ੧੧ ਸ, ੪, ੨ : ੩	-	੩੦੫
ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ ॥	ਰਾਮ ੫, ਵਾਰ ੧੨ ਸ, ੫, ੧ : ੩	-	੯੬੩
ਉਪਦੇਸੁ ਸੁਣਿ ਸਾਧ ਸੰਤਨ ਕਾ ਸਭ ਚੂਕੀ ਕਾਣਿ ਜਮਾਣੀ ॥	ਸੋਰ ੫, ੧, ੩ : ੨	-	੬੦੮
ਉਪਦੇਸੁ ਕਰਤ ਨਾਨਕ ਜਨ ਤੁਮ ਕਉ ਜਉ ਸੁਨਹੁ ਤਉ ਜਾਇ ਸੰਤਾਪ ॥	ਸਾਰ ੪, ੭, ੨ : ੨	-	੧੨੦੦
ਉਪਦੇਸੁ ਕਰੇ ਕਰਿ ਲੋਕ ਦ੍ਰਿੜਾਵੈ ॥	ਰਾਮ ੫, ੧੭, ੧ : ੩	-	੮੮੭
ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ ॥	ਮਾਝ ੪, ੭, ੪ : ੩	-	੯੬
ਉਪਦੇਸੁ ਕਰੈ ਆਪਿ ਨ ਕਮਾਵੈ ਤਤੁ ਸਬਦੁ ਨ ਪਛਾਨੈ ॥	ਆਸਾ ੫, ੩੮, ੩ : ੨	-	੩੮੦
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥	ਬਿਲਾ ੪, ਵਾਰ ੧ ਸ, ੪, ੧ : ੨	-	੮੪੯
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥	ਗਉ ੪, ਵਾਰ, ੨੫ : ੩	-	੩੧੪
ਉਪਮਾ ਸੁਨਹੁ ਰਾਜਨ ਕੀ ਸੰਤਹੁ ਕਹਤ ਜੇਤ ਪਾਹੂਚਾ ॥	ਸਾਰ ੫, ਅਸ ੧, ੨ : ੧	-	੧੨੩੫
ਉਪਮਾ ਜਾਤ ਨ ਕਹੀ ਮੇਰੇ ਪ੍ਰਭ ਕੀ ਉਪਮਾ ਜਾਤ ਨ ਕਹੀ ॥	ਬਿਲਾ ੫, ਅਸ ੧, ੧*: ੧	-	੮੩੭
ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ ॥	ਆਸਾ ੧, ਅਸ ੧੧, ੨ : ੩	-	੪੧੭
ਉਪਰਿ ਆਇ ਬੈਠੇ ਕੂੜਿਆਰ ॥	ਆਸਾ ੧, ਵਾਰ ੧੬ ਸ, ੧, ੨ : ੧੬	-	੪੭੨
ਉਪਾਇ ਕਿਤੈ ਨ ਪਾਈਐ ਹਰਿ ਕਰਮ ਬਿਧਾਤਾ ॥	ਗੂਜ ੩, ਵਾਰ, ੬ : ੨	-	੫੧੦
ਉਪਾਇ ਕਿਤੈ ਨ ਲਭਈ ਗੁਰੁ ਹਿਰਦੈ ਹਰਿ ਦੇਖਾਇ ॥	ਗਉ ੪, ਕਰ ੧, ੪ : ੨	-	੨੩੪
ਉਪਾਇ ਕਿਤੈ ਨ ਲਭਨੀ ਕਰਿ ਭੇਖ ਥਕੇ ਭੇਖਵਾਨੀ ॥	ਗੂਜ ੩, ਵਾਰ, ੧੪ : ੩	-	੫੧੪
ਉਪਾਇ ਨ ਕਿਤੀ ਪਾਇਆ ਜਾਏ ॥	ਮਾਝ ੩, ਅਸ ੩੦, ੨ : ੨	-	੧੨੭
ਉਪਾਵ ਸਗਲ ਕਰਿ ਹਾਰਿਓ ਨਹ ਨਹ ਹੁਟਹਿ ਬਿਕਰਾਲ ॥	ਕੇਦਾ ੫, ੨, ੧ : ੩	-	੧੧੧੯
ਉਪਾਵ ਸਿਆਣਪੰ ਸਗਲ ਛਡਿ ਗੁਰ ਕੀ ਚਰਣੀ ਲਾਗੁ ॥	ਸਿਰੀ ੫, ੭੮, ੩ : ੨	-	੪੫
ਉਪਾਵ ਸਿਆਨਪ ਸਗਲ ਤੇ ਰਹਤ ॥	ਗਉ ੫, ਸੁਖ ੫, ੮ : ੫	-	੨੬੯
ਉਪਾਵ ਛੋਡਿ ਗਹੁ ਤਿਸ ਕੀ ਓਟ ॥	ਗਉ ੫, ੭੩, ੩ : ੩	-	੧੭੭
ਉਬਟ ਚਲੰਤੇ ਇਹੁ ਮਦੁ ਪਾਇਆ ਜੈਸੇ ਖੋਂਦ ਖੁਮਾਰੀ ॥	ਕੇਦਾ ਕਬ, ੩, ੪ : ੨	-	੧੧੨੩
ਉਬਰਤ ਰਾਜਾ ਰਾਮ ਕੀ ਸਰਣੀ ॥	ਗਉ ੫, ੧੬੨*, ੧*: ੧	-	੨੧੫
ਉਬਰੇ ਸਤਿਗੁਰ ਕੀ ਸਰਣਾਈ ॥	ਸੋਰ ੫, ੪੦, ੧*: ੧	-	੬੧੯
ਉਬਰੇ ਸਤਿਗੁਰ ਚਰਨੀ ਲਾਗਿ ॥	ਪ੍ਰਭਾ ੫, ੬, ੧*: ੧	-	੧੩੩੯
ਉਬਰੇ ਜਪਿ ਜਪਿ ਹਰਿ ਗੁਨੀ ॥	ਗਉ ੫, ੧੪੦*, ੨ : ੨	-	੨੧੦
ਉਬਰੈ ਰਾਖਨਹਾਰੁ ਧਿਆਇ ॥	ਗਉ ੫, ਸੁਖ ੨੨, ੭ : ੨	-	੨੯੩
ਉਮਕਿਓ ਹੀਉ ਮਿਲਨ ਪ੍ਰਭ ਤਾਈ ॥	ਸੂਹੀ ੫, ੫, ੧ : ੧	-	੭੩੭
ਉਮਕਿ ਤਰਸਿ ਚਾਲੈ ॥	ਮਲਾ ੫, ੨੪, ੧*: ੨	-	੧੨੭੨
ਉਮਰਾਵਹੁ ਆਗੈ ਝੇਰਾ ॥	ਸੋਰ ੫, ੫੧, ੧ : ੩	-	੬੨੧
ਉਰਝਿਓ ਕਨਕ ਕਾਮਨੀ ਕੇ ਰਸ ਨਹ ਕੀਰਤਿ ਪ੍ਰਭ ਗਾਈ ॥	ਟੋਡੀ ੯, ੩੧, ੧*: ੨	-	੭੧੮
ਉਰਝਿ ਪਰਿਓ ਜਾਲੁ ਜਗੁ ਸੁਪਨਾ ॥	ਸੂਹੀ ੫, ੨੮, ੧*: ੨	-	੭੪੨
ਉਰਝਿ ਪਰਿਓ ਮਨ ਮੀਠ ਮੋੁਹਾਰਾ ॥	ਪ੍ਰਭਾ ੫, ਅਸ ੧, ੧ : ੩	-	੧੩੪੭
ਉਰਝਿੰ ਪਰੇ ਜੋ ਛੋਡਿ ਛਡਾਨਾ ॥	ਗਉ ੫, ਬਾਅ, ੬ : ੫	-	੨੫੧
ਉਰਝਿ ਰਹਿਓ ਇੰਦ੍ਰੀ ਰਸ ਪ੍ਰੇਰਿਓ ਬਿਖੈ ਠਗਉਰੀ ਖਾਵਤ ਹੇ ॥	ਬਿਲਾ ੫, ੮੮, ੧ : ੨	-	੮੨੧
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥	ਗਉ ੫, ਬਾਅ, ੫੫ ਸ: ੨	-	੨੬੧
ਉਰਝਿ ਰਹਿਓ ਸਭ ਸੰਗਿ ਅਨੂਪ ਰੂਪਾਵਤੀ ॥	ਫੁਨ ੫, ੧ : ੨	-	੧੩੬੧
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥	ਸੋਰ ੯, ੧੦, ੨ : ੨	-	੬੩੩
ਉਰਝਿ ਰਹਿਓ ਬਿਖਿਆ ਕੈ ਸੰਗਾ ॥	ਸੂਹੀ ੫, ਅਸ ੧, ੧ : ੧	-	੭੫੯
ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ ॥	ਗਉ ੫, ੧੨੭*, ੧*: ੨	-	੨੦੬

ਊਗਵਿਆ ਅਸਰੂਪੁ ਦਿਖਾਵੈ ॥	ਰਾਮ ੧, ਓਅੰ, ੮ : ੩	- ੯੩੦
ਊਚਉ ਥਾਨੁ ਸੁਹਾਵਣਾ ਊਪਰਿ ਮਹਲੁ ਮੁਰਾਰਿ ॥	ਸਿਰੀ ੧, ੧੨, ੨ : ੧	- ੧੮
ਊਚਉ ਦੇਖਿ ਸਬਦਿ ਬੀਚਾਰੈ ॥	ਰਾਮ ੧, ਓਅੰ, ੯ : ੨	- ੯੩੦
ਊਚਉ ਪਰਬਤੁ ਗਾਖੜੋ ਨਾ ਪਉੜੀ ਤਿਤੁ ਤਾਸੁ ॥	ਸਿਰੀ ੧, ਅਸ ੧੬, ੧ : ੨	- ੬੩
ਊਚ ਊਨ ਸਭ ਏਕ ਸਮਾਨਾਂ ਮਨਿ ਲਾਗਾ ਸਹਜਿ ਧਿਆਨਾ ਹੇ ॥	ਮਾਰੂ ੫, ਸੋਲਾ ੪, ੬ : ੩	- ੧੦੭੫
ਊਚ ਅਸਥਾਨੁ ਤਬ ਸਹਜੇ ਪਾਇਓ ॥	ਗਉ ੫, ੧੧੯, ੩ : ੨	- ੧੮੯
ਊਚ ਅਥਾਹ ਅਗੰਮ ਅਪਾਰਾ ॥	ਮਾਰੂ ੫, ਸੋਲਾ ੧, ੧੧ : ੨	- ੧੦੭੨
ਊਚ ਅਥਾਹ ਬੇਅੰਤ ਸੁਆਮੀ ਸਿਮਰਿ ਸਿਮਰਿ ਹਉ ਜੀਵਾਂ ਜੀਉ ॥	ਮਾਝ ੫, ੧੬, ੧ : ੩	- ੯੯
ਊਚ ਅਪਾਰ ਅਗਨਤ ਹਰਿ ਸਭਿ ਜੀਅ ਜਿਸੁ ਹਾਥਿ ॥	ਬਿਲਾ ੫, ੭੪, ੨ : ੧	- ੮੧੯
ਊਚ ਅਪਾਰ ਅਗੋਚਰ ਥਾਨਾ ਓਹੁ ਮਹਲੁ ਗੁਰੂ ਦੇਖਾਈ ਜੀਉ ॥	ਮਾਝ ੫, ੨੩, ੩ : ੩	- ੧੦੧
ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥	ਬਿਲਾ ੫, ੪, ੪ : ੧	- ੮੦੨
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥	ਟੋਡੀ ੫, ੧, ੧ : ੧	- ੭੧੧
ਊਚੰ ਤ ਨੀਚੰ ਨਾਨ੍ਹਾ ਸੁ ਮੂਚੰ ॥	ਸਸ ੫, ੧੨ : ੨	- ੧੩੫੪
ਊਚ ਤੇ ਊਚ ਤਾ ਕਾ ਦਰਬਾਰਾ ॥	ਸੂਹੀ ੫, ੧੬, ੩ : ੧	- ੭੪੦
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥	ਸਾਰ ੫, ੧੮, ੧ : ੨	- ੧੨੦੭
ਊਚ ਤੇ ਊਚ ਨਿਰਮਲ ਨਿਰਬਾਨੁ ॥	ਸਾਰ ੫, ਅਸ ੨, ੧੨ : ੨	- ੧੨੩੬
ਊਚਨ ਊਚਾ ਬੀਚੁ ਨ ਖੀਚਾ ਹਉ ਤੇਰਾ ਤੂੰ ਮੋਰਾ ॥	ਬਿਲਾ ੫, ੮੭, ੨ : ੨	- ੮੨੧
ਊਚ ਨੀਚ ਸਭ ਇਕ ਸਮਾਨਿ ਕੀਟ ਹਸਤੀ ਬਣਿਆ ॥	ਗਉ ੫, ਵਾਰ, ੭ : ੩	- ੩੧੯
ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ ॥	ਕਾਨ ੫, ੨੧, ੧*: ੨	- ੧੩੦੨
ਊਚ ਨੀਚ ਸੂਖ ਦੂਖ ॥	ਧਨਾ ੫, ੧੯, ੨ : ੧	- ੬੭੫
ਊਚ ਨੀਚ ਕਰੇ ਪ੍ਰਤਿਪਾਲਾ ॥	ਮਾਝ ੫, ੧੬, ੩ : ੨	- ੯੯
ਊਚ ਨੀਚ ਤਿਸ ਕੇ ਅਸਥਾਨ ॥	ਗਉ ੫, ਸੁਖ ੧੬, ੩ : ੯	- ੨੮੪
ਊਚ ਨੀਚ ਤੁਮ ਤੇ ਤਰੇ ਆਲਜੁ ਸੰਸਾਰੁ ॥	ਬਿਲਾ ਰਵਿ, ੧, ੨ : ੨	- ੮੫੮
ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ ॥	ਮਾਰੂ ੫, ਅਸ ੩, ੪ : ੧	- ੧੦੧੮
ਊਚ ਨੀਚ ਮਹਿ ਜੋਤਿ ਸਮਾਣੀ ਘਟਿ ਘਟਿ ਮਾਧਉ ਜੀਆ ॥	ਸੋਰ ੫, ੨੯, ੧ : ੨	- ੬੧੭
ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥	ਸਲੋ ਕਬ, ੧੫੦ : ੧	- ੧੩੭੨
ਊਚ ਮਹਲ ਸੁਆਮੀ ਪ੍ਰਭ ਮੇਰੇ ॥	ਬਿਲਾ ੫, ੧੫, ੧*: ੨	- ੮੦੫
ਊਚ ਮੂਚ ਅਪਾਰ ਸੁਆਮੀ ਅਗਮ ਦਰਬਾਰਾ ॥	ਮਾਰੂ ੫, ੧੬, ੪ : ੧	- ੧੦੦੩
ਊਚ ਮੂਚ ਅਪਾਰ ਗੋਬਿੰਦਹ ॥	ਸਸ ੫, ੫੭ : ੪	- ੧੩੫੯
ਊਚ ਮੂਚ ਬੇਅੰਤੁ ਠਾਕੁਰੁ ਸਰਬ ਊਪਰਿ ਤੁਹੀ ਏਕ ॥	ਪ੍ਰਭਾ ੫, ੧੫, ੧*: ੨	- ੧੩੪੧
ਊਚ ਮੂਚੌ ਬਹੁ ਅਪਾਰ ॥	ਮਾਲੀ ੫, ੩, ੪ : ੩	- ੯੮੭
ਊਚਾ ਊਚਉ ਆਖੀਐ ਕਹਉ ਨ ਦੇਖਿਆ ਜਾਇ ॥	ਸਿਰੀ ੧, ਅਸ ੩, ੮ : ੧	- ੫੫
ਊਚਾ ਅਗਮ ਅਗਾਧਿ ਬੋਧ ਕਿਛੁ ਅੰਤੁ ਨ ਪਾਰਾਵਾਰੁ ॥	ਮਾਝ ੫, ਦਿਨ ੧, ੨ : ੪	- ੧੩੭
ਊਚਾ ਅਗਮ ਅਪਾਰ ਪ੍ਰਭੁ ਕਥਨੁ ਨ ਜਾਇ ਅਕਥੁ ॥	ਜੈਤ ੫, ਛੰਤ ੨, ੧ ਸ: ੧	- ੭੦੪
ਊਚਾ ਅਗਮੁ ਅਥਾਹੁ ਅਪਾਰਾ ॥	ਮਾਰੂ ੫, ਸੋਲਾ ੬, ੫ : ੨	- ੧੦੭੭
ਊਚਾ ਕੂਕੇ ਤਨਹਿ ਪਛਾੜੇ ॥	ਮਾਝ ੩, ਅਸ ੨੧, ੪ : ੧	- ੧੨੧
ਊਚਾ ਚੜੈ ਸੁ ਪਵੈ ਪਇਆਲਾ ॥	ਆਸਾ ੫, ੧੩, ੩ : ੧	- ੩੭੪
ਊਚਾ ਤੇ ਫੁਨਿ ਨੀਚੁ ਕਰਤੁ ਹੈ ਨੀਚ ਕਰੈ ਸੁਲਤਾਨੁ ॥	ਪ੍ਰਭਾ ੧, ੯, ੨ : ੧	- ੧੩੨੯
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਆਪਿ ਕਰੇ ॥	ਰਾਮ ੧, ੩, ੩ : ੨	- ੮੭੭
ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ ॥	ਵਡ ੧, ਅਲਾ ੨, ੩ : ੫	- ੫੮੦
ਊਚੀ ਹੂੰ ਊਚਾ ਥਾਨੁ ਅਗਮ ਅਪਾਰੀਆਂ ॥	ਗੂਜ ੫, ਵਾਰ, ੯ : ੬	- ੫੨੦
ਊਚੀ ਪਦਵੀ ਊਚੋ ਊਚਾ ਨਿਰਮਲ ਸਬਦੁ ਕਮਾਇਆ ॥	ਮਾਰੂ ੧, ਸੋਲਾ ੨੧, ੪ : ੩	- ੧੦੪੧
ਊਚੀ ਬਾਣੀ ਊਚਾ ਹੋਇ ॥	ਆਸਾ ੩, ੪੨, ੨ : ੩	- ੩੬੧
ਊਚੇ ਉਪਰਿ ਊਚਾ ਨਾਉ ॥	ਜਪੁ ੧, ੨੪ : ੧੨	- ੫
ਊਚੇ ਕੂਕਹਿ ਵਾਦਾ ਗਾਵਹਿ ਜੋਧਾ ਕਾ ਵੀਚਾਰੁ ॥	ਆਸਾ ੧, ਵਾਰ ੧੧ ਸ, ੧, ੨ : ੫	- ੪੬੯
ਊਚੇ ਚੜਿ ਕੈ ਦੇਖਿਆ ਤਾਂ ਘਰਿ ਘਰਿ ਏਹਾ ਅਗਿ ॥	ਸਲੋ ਫਰ, ੮੧ : ੨	- ੧੩੮੨
ਊਚੇ ਤੇ ਊਚ ਅਪਾਰ ॥	ਰਾਮ ੫, ੩੮, ੩ : ੪	- ੮੯੫

ਊਚੇ ਤੇ ਊਚਾ ਜਾ ਕਾ ਥਾਨ ॥	ਭੈਰ ੫, ੩੨, ੧ : ੩	- ੧੧੪੪
ਊਚੇ ਤੇ ਊਚਾ ਦਰਬਾਰਾ ॥	ਮਾਰੂ ੫, ਸੋਲਾ ੮, ੧੩ : ੧	- ੧੦੭੯
ਊਚੇ ਤੇ ਊਚਾ ਪ੍ਰਭ ਥਾਨੁ ॥	ਪ੍ਰਭਾ ੫, ਅਸ ੩, ੭ : ੧	- ੧੩੪੯
ਊਚੇ ਤੇ ਊਚਾ ਭਗਵੰਤ ॥	ਗਉ ੫, ਸੁਖ ੪, ੮ : ੬	- ੨੬੮
ਊਚੇ ਤੇ ਊਚਾ ਵਡਾ ਸਭ ਸੰਗਿ ਬਰਨੇਹ ॥	ਬਿਲਾ ੫, ੪੭, ੪ : ੧	- ੮੧੨
ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥	ਬਿਲਾ ੫, ੫੦, ੨ : ੧	- ੮੧੩
ਊਚੇ ਮੰਦਰ ਸਾਲ ਰਸੋਈ ॥	ਸੂਹੀ ਰਵਿ, ੩, ੧ : ੧	- ੭੯੪
ਊਚੇ ਮੰਦਰ ਸੁੰਦਰ ਛਾਇਆ ॥	ਗਉ ੫, ੭੧, ੧ : ੨	- ੧੭੫
ਊਚੇ ਮੰਦਰ ਸੁੰਦਰ ਨਾਰੀ ॥	ਸੋਰ ਰਵਿ, ੬, ੪ : ੧	- ੬੫੯
ਊਚੇ ਮੰਦਰ ਮਹਲ ਅਰੁ ਰਾਨੀ ॥	ਆਸਾ ਪੰ, ੮੬, ੩ : ੧	- ੩੯੨
ਊਚੈ ਸੁਰਿ ਸੂਹਉ ਪੁਨਿ ਕੀਨੀ ॥	ਰਾਗ, ੧ : ੫੩	- ੧੪੩੦
ਊਚੈ ਥਲਿ ਫੂਲੇ ਕਮਲ ਅਨੂਪ ॥	ਰਾਮ ੫, ੫੦, ੩ : ੨	- ੮੯੮
ਊਜਲ ਮੋਤੀ ਚੂਗਹਿ ਹੰਸ ॥	ਆਸਾ ੧, ੧੨, ੧ : ੩	- ੩੫੨
ਊਜਲੁ ਸਾਚੁ ਸੁ ਸਬਦੁ ਹੋਇ ॥	ਰਾਮ ੧, ਅਸ ੨, ੭ : ੩	- ੯੦੩
ਊਝੜਿ ਭਰਮੈ ਰਾਹਿ ਨ ਪਾਈ ॥	ਆਸਾ ੧, ਅਸ ੨, ੧ : ੨	- ੪੧੨
ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥	ਆਸਾ ੫, ੧੨੧, ੨ : ੧	- ੪੦੧
ਊਠਤ ਸੁਖੀਆ ਬੈਠਤ ਸੁਖੀਆ ॥	ਭੈਰ ੫, ੨, ੧ : ੧	- ੧੧੩੬
ਊਠਤ ਸੋਵਤ ਹਰਿ ਸੰਗਿ ਪਹਰੂਆ ॥	ਗਉ ੫, ੧੫੪, ੧*: ੧	- ੧੯੬
ਊਠਤ ਬੈਠਤ ਸਤਿਗੁਰੁ ਸੇਵਹ ਜਿਤੁ ਸੇਵਿਐ ਸਾਂਤਿ ਪਾਈ ॥	ਵਡ ੪, ਛੰਤ ੧, ੧ : ੫	- ੫੭੨
ਊਠਤ ਬੈਠਤ ਸਦ ਤਿਸਹਿ ਧਿਆਈ ॥	ਗਉ ੫, ਸੁਖ ੬, ੪ : ੮	- ੨੭੦
ਊਠਤ ਬੈਠਤ ਸਾਸਿ ਗਿਰਾਸਿ ॥	ਰਾਮ ਕਬ, ੯, ੭ : ੨	- ੯੭੧
ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥	ਗਉ ਕਬ, ਅਸ ੪੧, ੨ : ੨	- ੩੩੧
ਊਠਤ ਬੈਠਤ ਸੋਵਤ ਜਾਗਤ ਇਹੁ ਮਨੁ ਤੁਝਹਿ ਚਿਤਾਰੈ ॥	ਬਿਲਾ ੫, ੮੨, ੧ : ੧	- ੮੨੦
ਊਠਤ ਬੈਠਤ ਸੋਵਤ ਜਾਗਤ ਸਦਾ ਸਦਾ ਹਰਿ ਧਿਆਈਐ ॥	ਆਸਾ ੫, ੩੮, ੧*: ੨	- ੩੭੯
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥	ਕਾਨ ੫, ੨, ੧*: ੨	- ੧੨੯੮
ਊਠਤ ਬੈਠਤ ਸੋਵਤ ਜਾਗਤ ਹਰਿ ਧਿਆਈਐ ਸਗਲ ਅਵਰਦਾ ਜੀਉ ॥	ਮਾਝ ੫, ੨੪, ੧ : ੩	- ੧੦੧
ਊਠਤ ਬੈਠਤ ਸੋਵਤ ਜਾਗਤ ਜੀਅ ਪ੍ਰਾਨ ਧਨ ਮਾਲ ॥	ਨਟ ੫, ੯, ੨ : ੧	- ੯੮੦
ਊਠਤ ਬੈਠਤ ਸੋਵਤ ਧਿਆਈਐ ॥	ਆਸਾ ੫, ੬੧, ੧ : ੧	- ੩੮੬
ਊਠਤ ਬੈਠਤ ਸੋਵਤ ਨਾਮ ॥	ਗਉ ੫, ਸੁਖ ੧੭, ੬ : ੯	- ੨੮੬
ਊਠਤ ਬੈਠਤ ਸੋਵਤੇ ਹਰਿ ਹਰਿ ਹਰਿ ਚੇਤ ॥	ਬਿਲਾ ੫, ੩੯, ੧*: ੨	- ੮੧੦
ਊਠਤ ਬੈਠਤ ਹਰਿ ਹਰਿ ਗਾਈਐ ॥	ਮਾਝ ੫, ੫੦, ੪ : ੧	- ੧੦੯
ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ ॥	ਸੋਰ ੫, ੫੩, ੧*: ੨	- ੬੨੧
ਊਠਤ ਬੈਠਤ ਹਰਿ ਗੁਣ ਗਾਵੈ ਦੂਖੁ ਦਰਦੁ ਭ੍ਰਮੁ ਭਾਗਾ ॥	ਸੋਰ ੫, ੨੧, ੪ : ੧	- ੬੧੪
ਊਠਤ ਬੈਠਤ ਹਰਿ ਗੁਨ ਗਾਵਹਿ ਗੁਰਿ ਕਿੰਚਤ ਕਿਰਪਾ ਧਾਰੀ ॥	ਸਾਰ ੪, ੨, ੪ : ੧	- ੧੧੯੮
ਊਠਤ ਬੈਠਤ ਹਰਿ ਜਾਪੁ ॥	ਰਾਮ ੫, ੪੧, ੨ : ੧	- ੮੯੫
ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥	ਗਉ ੫, ਥਿਤੀ, ੨ : ੭	- ੨੯੭
ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥	ਬਿਲਾ ੫, ੫੧, ੪ : ੧	- ੮੧੩
ਊਠਤ ਬੈਠਤ ਠੇਗਾ ਪਰਿਹੈ ਤਬ ਕਤ ਮੂਡ ਲੁਕਈਹੈ ॥	ਗੂਜ ਕਬ, ੧, ੧ : ੨	- ੫੨੪
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥	ਮਾਰੂ ੫, ਸੋਲਾ ੨, ੧੦ : ੩	- ੧੦੭੩
ਊਠਿ ਸਿਧਾਰੇ ਕਰਿ ਮੁਨਿ ਜਨ ਸੇਵਾ ॥	ਸੂਹੀ ੫, ੧੪, ੧ : ੨	- ੭੪੦
ਊਠਿ ਸਿਧਾਰੇ ਛਤ੍ਰਪਤਿ ਸੰਤਨ ਕੈ ਖਿਆਲ ॥	ਬਿਲਾ ੫, ੨੯, ੧*: ੨	- ੮੦੭
ਊਡਾਂ ਊਡਿ ਚੜਾਂ ਅਸਮਾਨਿ ॥	ਮਲਾ ੧, ੯, ੨ : ੧	- ੧੨੫੭
ਊਡਾਂ ਬੈਸਾ ਏਕ ਲਿਵ ਤਾਰ ॥	ਮਲਾ ੧, ਅਸ ੪, ੩ : ੧	- ੧੨੭੫
ਊਡਿ ਜਾਇਗੋ ਧੂਮੁ ਬਾਦਰੋ ਇਕੁ ਭਾਜਹੁ ਰਾਮੁ ਸਨੇਹੀ ॥	ਸੋਰ ੫, ੪, ੧*: ੨	- ੬੦੯
ਊਡਿ ਨ ਸਾਕੈ ਪੰਖ ਪਸਾਰੀ ॥	ਮਲਾ ੧, ਅਸ ੫, ੪ : ੨	- ੧੨੭੫
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥	ਗੂਜ ੫, ਸੋਦ ੫, ੩ : ੧	- ੧੦
ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ ॥	ਗੂਜ ੫, ੧, ੩ : ੧	੪੯੫

ਊਣਾ ਕਹੀ ਨ ਹੋਇ ਘਟੇ ਘਟਿ ਸਾਰਿਆ ॥	ਗੂਜ ੫, ਵਾਰ, ੧੯ : ੩	-	੫੨੩
ਊਣਾ ਨਾਹੀ ਕਿਛੁ ਜਨ ਤਾ ਕੈ ॥	ਭੈਰ ੫, ੫੦, ੪ : ੨	-	੧੧੫੦
ਊਣੀ ਆਸ ਮਿਥਿਆ ਸਭਿ ਬੋਲਾ ॥	ਮਾਰੂ ੫, ੧੯, ੨ : ੮	-	੧੦੦੪
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥	ਰਾਮ ੫, ਵਾਰ ੬ ਸ, ੫, ੧ : ੪	-	੯੫੯
ਊਣੇ ਭਰੇ ਭਰੇ ਭਰਿ ਊਣੇ ਏਹਿ ਚਲਤ ਸੁਆਮੀ ਕੇ ਕਾਰਣਾ ॥	ਮਾਰੂ ੫, ਸੋਲਾ ੬, ੫ : ੩	-	੧੦੭੭
ਊਤਮ ਸੰਗਤਿ ਊਤਮੁ ਹੋਵੈ ॥	ਆਸਾ ੧, ਅਸ ੫, ੭ : ੧	-	੪੧੪
ਊਤਮ ਸੰਗਤਿ ਗਤਿ ਮਿਤਿ ਊਤਮ ਜਗੁ ਭਉਜਲੁ ਪਾਰਿ ਤਰਾਇਆ ॥	ਮਾਰੂ ੧, ਸੋਲਾ ੨੧, ੮ : ੩	-	੧੦੪੨
ਊਤਮ ਸਤਿਗੁਰ ਪੁਰਖ ਨਿਰਾਲੇ ॥	ਮਾਰੂ ੧, ਸੋਲਾ ੧੭, ੧੫ : ੧	-	੧੦੩੮
ਊਤਮ ਸਬਦਿ ਸਵਾਰਣਹਾਰਾ ॥	ਰਾਮ ੧, ਓਅੰ, ੮ : ੬	-	੯੩੦
ਊਤਮ ਸੇ ਦਰਿ ਊਤਮ ਕਹੀਅਹਿ ਨੀਚ ਕਰਮ ਬਹਿ ਰੋਇ ॥	ਸਿਰੀ ੧, ੪, ੧*: ੨	-	੧੫
ਊਤਮ ਕਥਾ ਸੁਣੀਜੈ ਸ੍ਰਵਣੀ ਮਇਆ ਕਰਹੁ ਭਗਵਾਨ ॥	ਸਾਰ ੫, ੮੫, ੧ : ੧	-	੧੨੨੦
ਊਤਮ ਕਰਣੀ ਸਬਦ ਬੀਚਾਰ ॥	ਗਉ ੩, ੨੧, ੩ : ੪	-	੧੫੮
ਊਤਮ ਗਤਿ ਮਿਤਿ ਹਰਿ ਗੁਨ ਸਰੀਰ ॥	ਬਸੰ ੧, ੫, ੪ : ੧	-	੧੧੬੯
ਊਤਮ ਜਗੰਨਾਥ ਜਗਦੀਸੁਰ ਹਮ ਪਾਪੀ ਸਰਨਿ ਰਖੇ ॥	ਨਟ ੪, ੩, ੧ : ੧	-	੯੭੬
ਊਤਮ ਜਨ ਸੰਤ ਭਲੇ ਹਰਿ ਪਿਆਰੇ ॥	ਮਾਰੂ ੧, ਸੋਲਾ ੧੮, ੫ : ੧	-	੧੦੩੮
ਊਤਮ ਜਨਮੁ ਸੁਥਾਨਿ ਹੈ ਵਾਸਾ ॥	ਮਾਝ ੩, ਅਸ ੩੦, ੧ : ੧	-	੧੨੭
ਊਤਮ ਜਾਤੀ ਊਤਮੁ ਸੋਇ ॥	ਆਸਾ ੩, ੪੬, ੪ : ੨	-	੩੬੩
ਊਤਮ ਪਦਵੀ ਹਰਿ ਨਾਮਿ ਸਮਾਈ ॥	ਆਸਾ ੩, ੫੦, ੨ : ੪	-	੩੬੪
ਊਤਮ ਪਦਵੀ ਪਾਵੈ ਸੋਇ ॥	ਬਸੰ ੩, ੮, ੧*: ੨	-	੧੧੭੪
ਊਤਮ ਬਾਣੀ ਸਬਦੁ ਸੁਣਾਏ ॥	ਧਨਾ ੩, ੪, ੪ : ੨	-	੬੬੪
ਊਤਮ ਬਾਣੀ ਗਾਉ ਗੁੋਪਾਲਾ ॥	ਮਾਰੂ ੫, ਸੋਲਾ ੧੩, ੭ : ੧	-	੧੦੮੫
ਊਤਮ ਬ੍ਰਹਮੁ ਪਛਾਣੈ ਕੋਇ ॥	ਧਨਾ ੩, ੭, ੪ : ੨	-	੬੬੫
ਊਤਮ ਮਤਿ ਮੇਰੈ ਰਿਦੈ ਤੂੰ ਆਉ ॥	ਆਸਾ ੫, ੨੫, ੧*: ੧	-	੩੭੭
ਊਤਮ ਰਤਨ ਜਵਾਹਰ ਅਪਾਰ ॥	ਆਸਾ ੩, ੪੮, ੪ : ੨	-	੩੬੩
ਊਤਮੁ ਊਚਾ ਸਬਦ ਕਾਮੁ ॥	ਬਸੰ ੩, ੧੩, ੪ : ੧	-	੧੧੭੬
ਊਤਮੁ ਊਚੌ ਪਾਰਬ੍ਰਹਮੁ ਗੁਣ ਅੰਤੁ ਨ ਜਾਣਹਿ ਸੇਖ ॥	ਗਉ ੫, ਥਿਤੀ, ੬ : ੨	-	੨੯੮
ਊਤਮੁ ਆਖਿ ਨ ਊਚਾ ਹੋਇ ॥	ਪ੍ਰਭਾ ੧, ੧੨, ੩ : ੨	-	੧੩੩੦
ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥	ਰਾਮ ੧, ਓਅੰ, ੪੬ : ੫	-	੯੩੬
ਊਤਮੁ ਦੀਅਰਾ ਨਿਰਮਲ ਬਾਤੀ ॥	ਧਨਾ ਸੈਣ, ੨, ੨ : ੧	-	੬੯੫
ਊਂਦਰ ਦੂੰਦਰ ਪਾਸਿ ਧਰੀਜੈ ॥	ਰਾਮ ੧, ਅਸ ੫, ੮ : ੧	-	੯੦੫
ਊਂਧਉ ਕਵਲੁ ਮੰਨਮੁਖ ਮਤਿ ਹੋਛੀ ਮਨਿ ਅੰਧੈ ਸਿਰਿ ਧੰਧਾ ॥	ਭੈਰ ੧, ੫, ੨ : ੧	-	੧੧੨੬
ਊਂਧਉ ਖਪਰੁ ਪੰਚ ਭੂ ਟੋਪੀ ॥	ਰਾਮ ੧, ਸਿਗੋ, ੧੧ : ੧	-	੯੩੯
ਊਂਧ ਕਵਲੁ ਜਿਸੁ ਹੋਇ ਪ੍ਰਗਾਸਾ ਤਿਨਿ ਸਰਬ ਨਿਰੰਜਨੁ ਡੀਠਾ ਜੀਉ ॥	ਮਾਝ ੫, ੪੯, ੨ : ੩	-	੧੦੮
ਊਂਧੈ ਭਾਂਡੈ ਕਛੁ ਨ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ॥	ਗੂਜ ੧, ਅਸ ੨, ੫ : ੨	-	੫੦੪
ਊਂਧੈ ਭਾਂਡੈ ਟਿਕੈ ਨ ਕੋਇ ॥	ਗਉ ੩, ੨੩, ੪ : ੨	-	੧੫੮
ਊਂਧੋ ਕਵਲੁ ਸਗਲ ਸੰਸਾਰੈ ॥	ਗਉ ੧, ਅਸ ੧੧, ੨ : ੧	-	੨੨੫
ਊਂਨਵਿ ਊਂਨਵਿ ਆਇਆ ਅਵਰਿ ਕਰੇਂਦਾ ਵੰਨ ॥	ਮਲਾ ੧, ਵਾਰ ੫ ਸ, ੩, ੧ : ੧	-	੧੨੮੦
ਊਂਨਵਿ ਊਂਨਵਿ ਆਇਆ ਵਰਸੈ ਨੀਰੁ ਨਿਪੰਗੁ ॥	ਮਲਾ ੧, ਵਾਰ ੫ ਸ, ੩, ੨ : ੧	-	੧੨੮੦
ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ ॥	ਮਲਾ ੧, ਵਾਰ ੬ ਸ, ੩, ੧ : ੧	-	੧੨੮੦
ਊਨਵਿ ਘਨਹਰੁ ਗਰਜੈ ਬਰਸੈ ਕੋਕਿਲ ਮੋਰ ਬੈਰਾਗੈ ॥	ਸਾਰ ੧, ੨, ੨ : ੧	-	੧੧੯੭
ਊਨਵਿ ਬਰਸੈ ਨੀਝਰ ਧਾਰਾ ॥	ਰਾਮ ੧, ਓਅੰ, ੮ : ੫	-	੯੩੦
ਊਨੇ ਕਾਜ ਨ ਹੋਵਤ ਪੂਰੇ ॥	ਰਾਮ ੫, ੫੨, ੨ : ੧	-	੮੯੯
ਊਪਰ ਕਉ ਮਾਂਗਉ ਖੀਂਧਾ ॥	ਸੋਰ ਕਬ, ੧੧, ੩ : ੩	-	੬੫੬
ਊਪਰਿ ਆਦਿ ਅੰਤਿ ਤਿਹੁ ਲੋਇ ॥	ਰਾਮ ੧, ਓਅੰ, ੯ : ੩	-	੯੩੦
ਊਪਰਿ ਆਦਿ ਸਰਬ ਤਿਹੁ ਲੋਈ ਸਚੁ ਨਾਨਕ ਅੰਮ੍ਰਿਤ ਰਸੁ ਪਾਇਆ ॥	ਮਾਰੂ ੧, ਸੋਲਾ ੨੧, ੧੫ : ੩	-	੧੦੪੨
ਊਪਰਿ ਏਕੰਕਾਰੁ ਨਿਰਾਲਮੁ ਸੁੰਨ ਸਮਾਧਿ ਲਗਾਇਆ ॥	ਮਾਰੂ ੧, ਸੋਲਾ ੧੯, ੩ : ੩	-	੧੦੩੯
ਊਪਰਿ ਹਾਟੁ ਹਾਟ ਪਰਿ ਆਲਾ ਆਲੇ ਭੀਤਰਿ ਥਾਤੀ ॥	ਰਾਮ ਬੇਣੀ, ੧, ੪ : ੨	-	੯੭੪

ਓਇ ਸੁਖ ਨਿਧਾਨ ਉਨਹੂ ਬਨਿ ਆਏ ॥	ਗਉ ੫, ਸੁਖ ੧੪: ੮ : ੮	-	੨੮੭
ਓਇ ਸੇਵਨਿ ਸੰਮ੍ਰਿਥੁ ਆਪਣਾ ਬਿਨਸੈ ਸਭੁ ਮੰਦਾ ॥	ਗਉ ੫, ਵਾਰ, ੫ : ੭	-	੩੧੯
ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥	ਬਿਲਾ ੫, ੪੯, ੧*: ੧	-	੮੧੩
ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ ॥	ਆਸਾ ਕਬ, ੨, ੧ : ੩	-	੪੭੬
ਓਇ ਹਲਤਿ ਪਲਤਿ ਜਨ ਭਏ ਸੁਹੇਲੇ ਹਰਿ ਰਾਖਿ ਲੀਏ ਰਖਨਹਾਰਿ ॥	ਤੁਖਾ ੪, ਛੰਤ ੩, ੨ : ੪	-	੧੧੧੫
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥	ਗਉ ੪, ਵਾਰ, ੧੧ : ੫	-	੩੦੬
ਓਇ ਕਿਰਪਾ ਕਰਿ ਕੈ ਮੇਲਿਅਨੁ ਨਾਨਕ ਹਰਿ ਪਾਸਾ ॥	ਸਾਰ ੪, ਵਾਰ, ੨੬ : ੫	-	੧੨੪੭
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥	ਗਉ ੫, ੮੦, ੨ : ੨	-	੧੭੯
ਓਇ ਜਨਮਿ ਨ ਮਰਹਿ ਨ ਆਵਹਿ ਜਾਹਿ ॥	ਰਾਮ ੧, ਸਿਗੋ, ੫੨ : ੫	-	੯੪੩
ਓਇ ਜਪਿ ਜਪਿ ਪਿਆਰਾ ਜੀਵਦੇ ਹਰਿ ਨਾਮੁ ਸਮਾਲੇ ॥	ਤਿਲੰ ੪, ਅਸ ੨, ੭ : ੨	-	੭੨੫
ਓਇ ਜਮ ਦਰਿ ਬਧੇ ਮਾਰੀਅਹਿ ਹਰਿ ਦਰਗਹ ਮਿਲੈ ਸਜਾਇ ॥	ਮਾਰੂ ੪, ੩, ੩ : ੩	-	੯੯੬
ਓਇ ਜਾਗਤ ਰਹਹਿ ਨ ਸੂਤੇ ਦੀਸਹਿ ॥	ਮਾਰੂ ੧, ਸੋਲਾ ੬, ੪ : ੧	-	੧੦੨੫
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥	ਆਸਾ ੧, ਵਾਰ ੬ ਸ, ੧, ੧ : ੧੨	-	੪੬੬
ਓਇ ਜਿ ਆਵਹਿ ਆਸ ਕਰਿ ਜਾਹਿ ਨਿਰਾਸੇ ਕਿਤੁ ॥	ਆਸਾ ੧, ਵਾਰ ੧੪ ਸ, ੧, ੧ : ੨	-	੪੭੦
ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥	ਮਾਰੂ ੫, ਵਾਰ ੨੨ ਸ, ੫, ੧ : ੨	-	੧੧੦੨
ਓਇ ਜੁ ਸੇਵਹਿ ਸਬਦੁ ਸਾਰੁ ਗਾਖੜੀ ਬਿਖਮ ਕਾਰ ਤੇ ਨਰ ਭਵ ਉਤਾਰਿ ਕੀਏ ਨਿਰਭਾਰ ॥	ਸਵ ੨, ਕਲ੍ਯ, ੨ : ੨	-	੧੩੯੧
ਓਇ ਜੁ ਦੀਸਹਿ ਅੰਬਰਿ ਤਾਰੇ ॥	ਗਉ ਕਬ, ੨੯, ੧ : ੧	-	੩੨੯
ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥	ਧਨਾ ੫, ੫, ੩ : ੧	-	੬੭੧
ਓਇ ਜੇਹਾ ਚਿਤਵਹਿ ਨਿਤ ਤੇਹਾ ਪਾਇਨਿ ਓਇ ਤੇਹੋ ਜੇਹੇ ਦਯਿ ਵਜਾਏ ॥	ਗਉ ੪, ਵਾਰ ੭ ਸ, ੪, ੧ : ੬	-	੩੦੩
ਓਇ ਜੇਹੈ ਵਣਜਿ ਹਰਿ ਲਾਇਆ ਫਲੁ ਤੇਹਾ ਤਿਨ ਪਾਇਆ ॥	ਗਉ ੪, ੪੫, ੩ : ੨	-	੧੬੫
ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥	ਰਾਮ ੩, ਵਾਰ ੯ ਸ, ੩, ੨ : ੨	-	੯੫੦
ਓਇ ਦਰਗਹ ਪੈਧੇ ਸਤਿਗੁਰੂ ਛਡਾਏ ॥	ਮਾਰੂ ੧, ਸੋਲਾ ੮, ੧੬ : ੨	-	੧੦੨੮
ਓਇ ਦਾਤੇ ਦੁਖ ਕਾਟਨਹਾਰ ॥	ਗਉ ੫, ਸੁਖ ੧੬, ੮ : ੫	-	੨੮੫
ਓਇ ਦਿਨ ਪਹਰ ਮੂਰਤ ਪਲ ਕੈਸੇ ਓਇ ਪਲ ਘਰੀ ਕਿਹਾਰੀ ॥	ਕੇਦਾ ੫, ੫, ੧ : ੧	-	੧੧੨੦
ਓਇ ਧਰਮਿ ਰਲਾਏ ਨਾ ਰਲਨਿ ਓਨਾ ਅੰਦਰਿ ਕੂੜੁ ਸੁਆਉ ॥	ਗੂਜ ੩, ਵਾਰ ੮ ਸ, ੩, ੨ : ੪	-	੫੧੧
ਓਇ ਨਿਰੰਜਨੁ ਕੈਸੇ ਪਾਹਿ ॥	ਬਸੰ ੩, ੪, ੩ : ੪	-	੧੧੬੯
ਓਇ ਪਰਦੇਸੀਆ ਹਾਂ ॥	ਆਸਾ ੫, ੧੬੩, ੧*: ੧	-	੪੧੦
ਓਇ ਪਰਮ ਪੁਰਖ ਦੇਵਾਧਿ ਦੇਵ ॥	ਬਸੰ ਕਬ, ੪, ੫ : ੧	-	੧੧੯੪
ਓਇ ਪਾਪੀ ਸਦਾ ਫਿਰਹਿ ਅਪਰਾਧੀ ਮੁਖਹੁ ਅਪਰਸ ਕਹਾਵਹਿ ॥	ਆਸਾ ਕਬ, ੨, ੩ : ੧	-	੪੭੬
ਓਇ ਪੁਰਖ ਪ੍ਰਾਣੀ ਧੰਨਿ ਜਨ ਹਹਿ ਉਪਦੇਸੁ ਕਰਹਿ ਪਰਉਪਕਾਰਿਆ ॥	ਗਉ ੪, ਵਾਰ ੨੦ ਸ, ੪, ੨ : ੨	-	੩੧੧
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮੰਦਭਾਗੀ ਮੂੜ ਅਕਰਮਾ ॥	ਬਿਲਾ ੪, ੨, ੩ : ੨	-	੭੯੯
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਮਰਿ ਜੰਮਹਿ ਆਵੈ ਜਾਇ ॥	ਮਾਰੂ ੪, ੩, ੩ : ੨	-	੯੯੬
ਓਇ ਫਿਰਿ ਫਿਰਿ ਜੋਨਿ ਭਵਾਈਅਹਿ ਵਿਚਿ ਵਿਸਟਾ ਕਰਿ ਵਿਕਰਾਲ ॥	ਸਿਰੀ ੪, ੬੬, ੩ : ੨	-	੪੦
ਓਇ ਬਾਹੁੜਿ ਜੋਨਿ ਨ ਆਵਨੀ ਫਿਰਿ ਹੋਹਿ ਨ ਬਿਨਾਸਾ ॥	ਸਾਰ ੪, ਵਾਰ, ੨੬ : ੨	-	੧੨੪੭
ਓਇ ਬਿਖਾਦੀ ਦੋਖੀਆ ਤੇ ਗੁਰ ਤੇ ਹੂਟੇ ॥	ਆਸਾ ੫, ੧੧੯, ੧*: ੧	-	੪੦੦
ਓਇ ਬੈਸਹਿ ਤਖਤਿ ਸੁ ਸਬਦੁ ਵੀਚਾਰੇ ॥	ਮਾਰੂ ੧, ਸੋਲਾ ੬, ੧੫ : ੨	-	੧੦੨੬
ਓਇ ਬੋਲੇ ਕਿਸੈ ਨ ਭਾਵਨੀ ਮੁਹ ਕਾਲੇ ਸਤਿਗੁਰ ਤੇ ਚੁਕੇ ॥	ਗਉ ੪, ਵਾਰ, ੮ : ੫	-	੩੦੪
ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ ॥	ਰਾਮ ੩, ਵਾਰ ੧੦ ਸ, ੩, ੨ : ੨	-	੯੫੧
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥	ਸਲੋ ਕਬ, ੧੧ : ੨	-	੧੩੬੫
ਓਇ ਭੀ ਜਾਨਉ ਕਿਤੈ ਨ ਲੇਖੈ ॥	ਆਸਾ ੫, ੧੧, ੨ : ੨	-	੩੭੩
ਓਇ ਭੀ ਲਾਗੇ ਕਾਢੂ ਸਵੇਰਾ ॥	ਸੂਹੀ ਰਵਿ, ੩, ੨ : ੨	-	੭੯੪
ਓਇ ਭੁਲਾਏ ਕਿਸੈ ਦੇ ਨ ਭੁਲਨੀ ਸਚੁ ਜਾਣਨਿ ਸੋਈ ॥	ਆਸਾ ੩, ਅਸ ੨੭, ੭ : ੨	-	੪੨੫
ਓਇ ਮੰਗਦੇ ਫਿਰਹਿ ਸਭ ਜਗਤ ਮਹਿ ਕੋਈ ਮੁਹਿ ਥੁਕ ਨ ਤਿਨ ਕਉ ਪਾਹਿ ॥	ਬਿਲਾ ੪, ਵਾਰ, ੮ : ੨	-	੮੫੨
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥	ਟੋਡੀ ੪, ੧, ੩ : ੨	-	੭੧੧
ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ ॥	ਸਲੋ ੩, ੪੭ : ੨	-	੧੪੧੮

ਓਹੁ ਨ ਸੁਣਈ ਕਤ ਹੀ ਤੁਮ੍ ਲੋਕ ਸੁਣਾਵਹੁ ॥	ਆਸਾ ੧, ਅਸ ੧੩, ੪ : ੨	੪੧੮
ਓਹੁ ਨ ਬਾਲਾ ਬੂਢਾ ਭਾਈ ॥	ਆਸਾ ੫, ੩੩, ੧*: ੨	੩੭੮
ਓਹੁ ਨ ਮੂਆ ਜੋ ਦੇਖਣਹਾਰੁ ॥	ਗਉ ੧, ੪, ੨ : ੪	੧੫੨
ਓਹੁ ਨ ਮੂਆ ਜੋ ਰਹਿਆ ਸਮਾਇ ॥	ਗਉ ੧, ੪, ੪ : ੨	੧੫੨
ਓਹੁ ਨਵ ਨਿਧਿ ਪਾਵੈ ਗੁਰਮਤਿ ਹਰਿ ਧਿਆਵੈ ਨਿਤ ਹਰਿ ਗੁਣ ਆਖਿ ਵਖਾਣੈ ॥	ਆਸਾ ੧, ਛੰਤ ੪, ੩ : ੪	੪੩੮
ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ ॥	ਸੋਰ ੫, ਅਸ ੧, ੭ : ੨	੬੪੦
ਓਹੁ ਨਿਰਮਲੁ ਹੈ ਨਾਹੀ ਅੰਧਿਆਰਾ ॥	ਮਾਰੂ ੧, ਸੋਲਾ ੬, ੧੪ : ੧	੧੦੨੬
ਓਹੁ ਨੇਹੁ ਨਵੇਲਾ ॥	ਆਸਾ ੫, ੧੫੦, ੧*: ੧	੪੦੭
ਓਹੁ ਪਾਹਣੁ ਲੈ ਉਸ ਕਉ ਡੁਬਤਾ ॥	ਸੂਹੀ ੫, ੯, ੨ : ੨	੭੩੯
ਓਹੁ ਪਿਆਰਾ ਜੀਅ ਕਾ ਜੋ ਖੋਲੈ ਭਿਤਾ ॥	ਰਾਮ ੫, ਵਾਰ, ੧੯ : ੪	੯੬੫
ਓਹੁ ਪੂਰਿ ਰਹਿਆ ਸਰਬ ਠਾਈ ਨਾਨਕਾ ਉਰਿ ਧਾਰਿਆ ॥	ਬਿਲਾ ੧, ਛੰਤ ੨, ੩ : ੬	੮੪੪
ਓਹੁ ਬਿਖਈ ਓਸੁ ਰਾਮ ਕੋ ਰੰਗੁ ॥	ਗਉ ੫, ੧੬੦, ੧*: ੨	੧੯੮
ਓਹੁ ਬਿਧਾਤਾ ਮਨਿ ਮੁਖਿ ਸੋਇ ॥	ਰਾਮ ੧, ਓਅੰ, ੯ : ੬	੯੩੧
ਓਹੁ ਬਿਧਾਤਾ ਮਨੁ ਤਨੁ ਦੇਇ ॥	ਰਾਮ ੧, ਓਅੰ, ੯ : ੫	੯੩੧
ਓਹੁ ਬੇਅੰਤੁ ਅੰਤੁ ਕਿਨਿ ਲਹੀਐ ॥	ਬਸੰ ੧, ਅਸ ੩, ੨ : ੨	੧੧੮੮
ਓਹੁ ਬੈਰਾਗੀ ਮਰੈ ਨ ਜਾਇ ॥	ਆਸਾ ੫, ੮੨, ੪ : ੧	੩੯੦
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥	ਮਾਰੂ ੫, ਸੋਲਾ ੨, ੮ : ੨	੧੦੭੩
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥	ਆਸਾ ੧, ਵਾਰ ੧੫ ਸ, ੧, ੧ : ੭	੪੭੧
ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ ॥	ਜਪੁ ੧, ੩੦ : ੪	੭
ਓਹੁ ਵੇਪਰਵਾਹੁ ਅਤੋਲਵਾ ਗੁਰਮਤਿ ਕੀਮਤਿ ਸਾਰੁ ॥	ਸਿਰੀ ੧, ੧੭, ੨ : ੩	੨੦
ਓਹੋ ਸੁਖੁ ਓਹਾ ਵਡਿਆਈ ਜੋ ਪ੍ਰਭ ਜੀ ਮਨਿ ਭਾਣੀ ॥	ਆਸਾ ੫, ੪੯, ੩ : ੧	੩੮੩
ਓਛੀ ਭਗਤਿ ਕੈਸੇ ਉਤਰਸਿ ਪਾਰੀ ॥	ਗਉ ਕਬ, ੧੫, ੪ : ੨	੩੨੬
ਓਛੀ ਮਤਿ ਮੇਰੀ ਜਾਤਿ ਜੁਲਾਹਾ ॥	ਗੂਜ ਕਬ, ੨, ੩ : ੧	੫੨੪
ਓਛੇ ਤਪ ਕਰਿ ਬਾਹੁਰਿ ਐਬੋ ॥	ਧਨਾ ਕਬ, ੪, ੧ : ੨	੬੯੨
ਓਟ ਸਤਾਣੀ ਪ੍ਰਭ ਜੀਉ ਮੇਰੈ ॥	ਸਾਰ ੫, ੫੦, ੧*: ੧	੧੨੧੪
ਓਟ ਗਹੀ ਅਬ ਸਾਧ ਸੰਗਾਰੇ ॥	ਸੂਹੀ ੫, ੧੫, ੨ : ੨	੭੪੦
ਓਟ ਗਹੀ ਸੰਤਹ ਦਰਿ ਆਇਆ ॥	ਗਉ ੫, ਸੁਖ ੧੫, ੬ : ੯	੨੮੩
ਓਟ ਗਹੀ ਸੁਆਮੀ ਸਮਰਥਹ ਨਾਨਕ ਦਾਸ ਸਦਾ ਬਲਿਹਾਰੀ ॥	ਸਮੁ ੫, ੯*: ੬	੧੩੮੯
ਓਟ ਗਹੀ ਹਰਿ ਚਰਣ ਨਿਵਾਸੇ ਭਏ ਪਵਿਤ੍ਰ ਸਰੀਰਾ ॥	ਤੁਖਾ ੧, ਬਾਰਾ, ੩ : ੫	੧੧੦੭
ਓਟ ਗਹੀ ਗੋਪਾਲ ਦਇਆਲ ਕ੍ਰਿਪਾ ਨਿਧੇ ॥	ਆਸਾ ੫, ਛੰਤ ੬, ੩ : ੧	੪੫੬
ਓਟ ਗਹੀ ਜਗਤ ਪਿਤ ਸਰਣਾਇਆ ॥	ਮਾਰੂ ੫, ਸੋਲਾ ੧੧, ੧੭ : ੧	੧੦੮੩
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ ॥	ਮਾਝ ੫, ਬਾਰਾ, ੧੧ : ੩	੧੩੫
ਓਟ ਤੇਰੀ ਜਗਜੀਵਨਾ ਮੇਰੇ ਠਾਕੁਰ ਅਗਮ ਅਗਾਧਿ ॥	ਗਉ ੫, ੧੭੦*, ੨ : ੨	੨੧੮
ਓਟ ਲੈਹੁ ਨਾਰਾਇਣੈ ਦੀਨ ਦੁਨੀਆ ਝਲੈ ॥	ਗਉ ੫, ਵਾਰ, ੮ : ੪	੩੨੦
ਓਟਿ ਗਹੀ ਨਿਰਭਉ ਪਦੁ ਪਾਈਐ ॥	ਆਸਾ ੫, ੯੯, ੩ : ੩	੩੯੫
ਓਢੈ ਬਸਤ੍ਰ ਕਾਜਰ ਮਹਿ ਪਰਿਆ ਬਹੁਰਿ ਬਹੁਰਿ ਫਿਰਿ ਝਾਰੈ ॥	ਸਾਰ ੫, ੧੦, ੨ : ੨	੧੨੦੫
ਓਤਿ ਪੋਤਿ ਆਪਨ ਸੰਗਿ ਰਾਚੁ ॥	ਗਉ ੫, ਸੁਖ ੨੩, ੭ : ੬	੨੯੪
ਓਤਿ ਪੋਤਿ ਸੇਵਕ ਸੰਗਿ ਰਾਤਾ ॥	ਮਾਝ ੫, ੨੫, ੧ : ੧	੧੦੧
ਓਤਿ ਪੋਤਿ ਜਗੁ ਰਹਿਆ ਪਰੋਈ ॥	ਬਿਲਾ ੩, ਵਾ ੧, ੧ : ੩	੮੪੧
ਓਤਿ ਪੋਤਿ ਜਨ ਹਰਿ ਰਸਿ ਰਾਤੇ ॥	ਗਉ ੫, ਸੁਖ ੨, ੭ : ੫	੨੬੫
ਓਤਿ ਪੋਤਿ ਜਨੁ ਹਰਿ ਸਿਉ ਰਾਤਾ ॥	ਗਉ ੫, ੧੬੨, ੨ : ੨	੧੯੮
ਓਤਿ ਪੋਤਿ ਨਾਨਕ ਸੰਗਿ ਬਸੇਰਾ ॥	ਸੂਹੀ ੫, ੧੧, ੪ : ੨	੭੩੯
ਓਤਿ ਪੋਤਿ ਨਾਨਕ ਸੰਗਿ ਰਵਿਆ ਜਿਉ ਮਾਤਾ ਬਾਲ ਗੋਪਾਲਾ ॥	ਧਨਾ ੫, ੭, ੪ : ੨	੬੭੨
ਓਤਿ ਪੋਤਿ ਨਿਰੰਕਾਰ ਘਟਿ ਘਟਿ ਮਉਲੀਏ ॥	ਗੂਜ ੫, ਵਾਰ, ੨ : ੬	੫੧੮
ਓਤਿ ਪੋਤਿ ਭਗਤਨ ਸੰਗਾਨਿ ॥	ਰਾਮ ੫, ੩੦, ੩ : ੨	੮੯੨
ਓਤਿ ਪੋਤਿ ਭਗਤਨ ਸੰਗਿ ਰਾਚਾ ॥	ਮਾਰੂ ੫, ਸੋਲਾ ੬, ੪ : ੨	੧੦੭੭

ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥	ਗਉ ੪, ਵਾਰ ੧੬ ਸ, ੪, ੧ : ੪	੩੦੯
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥	ਮਾਰੂ ੫, ਵਾਰ, ੧੬ : ੪	੧੧੦੦
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥	ਮਾਰੂ ੫, ਵਾਰ, ੧੬ : ੬	੧੧੦੦
ਓਨੀ ਚਲਣੁ ਸਦਾ ਨਿਹਾਲਿਆ ਹਰਿ ਖਰਚੁ ਲੀਆ ਪਤਿ ਪਾਇ ॥	ਸਿਰੀ ੪, ੭੦, ੨ : ੨	੪੨
ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥	ਰਾਮ ੫, ਵਾਰ ੬ ਸ, ੫, ੨ : ੫	੯੫੯
ਓਨ੍ਾ ਅੰਦਰਿ ਹੋਰੁ ਮੁਖਿ ਹੋਰੁ ਹੈ ਬਿਖੁ ਮਾਇਆ ਨੋ ਝਖਿ ਮਰਦੇ ਕੜੀਐ ॥	ਗਉ ੪, ਵਾਰ, ੯ : ੫	੩੦੪
ਓਨ੍ੀ ਤੁਪਕ ਤਾਣਿ ਚਲਾਈ ਓਨ੍ੀ ਹਸਤਿ ਚਿੜਾਈ ॥	ਆਸਾ ੧, ਅਸ ੧੨, ੫ : ੨	੪੧੮
ਓਨ੍ੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥	ਆਸਾ ੧, ਵਾਰ, ੭ : ੩	੪੬੭
ਓਨ੍ੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥	ਆਸਾ ੧, ਵਾਰ, ੭ : ੨	੪੬੭
ਓਪਤਿ ਕਰਤਾ ਪਰਲਉ ਕਰਤਾ ॥	ਗੋਂਡ ੫, ੧, ੧ : ੩	੮੬੨
ਓਪਤਿ ਖਪਤਿ ਸੁਖਾ ਦੁਖ ਦੀਏ ॥	ਮਾਰੂ ੧, ਸੋਲਾ ੧੭, ੮ : ੨	੧੦੩੭
ਓਪਤਿ ਖਪਤਿ ਨ ਆਵਣ ਜਾਣੀ ॥	ਮਾਰੂ ੧, ਸੋਲਾ ੧੫, ੨ : ੨	੧੦੩੫
ਓਪਤਿ ਪਰਲਉ ਖਿਨ ਮਹਿ ਕਰਤਾ ॥	ਆਸਾ ੫, ੬੪, ੩ : ੧	੩੮੭
ਓਪਤਿ ਪਰਲਉ ਨਿਮਖ ਮਝਾਰ ॥	ਗੋਂਡ ੫, ੩, ੨ : ੭	੮੬੨
ਓਪਤਿ ਪਰਲਉ ਪ੍ਰਭ ਤੇ ਹੋਵੈ ਇਹ ਬੀਚਾਰੀ ਹਰਿ ਜਨੀ ॥	ਬਸੰ ੫, ੨੧, ੨ : ੧	੧੧੮੬
ਓਪਾਵਾ ਸਿਰਿ ਓਪਾਉ ਹੈ ਨਾਉ ਪਰਾਪਤਿ ਹੋਇ ॥	ਬਿਲਾ ੪, ਵਾਰ ੬ ਸ, ੩, ੧ : ੨	੮੫੧
ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥	ਸਲੋ ਕਬ, ੧੭੭ : ੨	੧੩੭੪
ਓਰੈ ਕਹਹੁ ਕਿਨੈ ਕਛੁ ਕਰਾ ॥	ਗਉ ੫, ਸੁਖ ੨੩, ੭ : ੨	੨੯੪
ਓਰੈ ਕਛੂ ਨ ਕਿਨਹੂ ਕੀਆ ॥	ਗਉ ੫, ਬਾਅ, ੫੧ : ੭	੨੬੧
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ॥	ਜਪੁ ੧, ੨੨ : ੨	੫
ਓੜਕੁ ਆਇਆ ਤਿਨ ਸਾਹਿਆ ਵਣਜਾਰਿਆ ਮਿਤ੍ਰਾ ਜਰੁ ਜਰਵਾਣਾ ਕੰਨਿ ॥	ਸਿਰੀ ੧, ਪਹ ੨, ੫ : ੧	੭੬
ਓੜੁ ਨ ਕਥਨੈ ਸਿਫਤਿ ਸਜਾਈ ॥	ਮਾਰੂ ੧, ਸੋਲਾ ੧੨, ੧੫ : ੧	੧੦੩੩
ਅਉਸਰ ਲਜਾ ਰਾਖਿ ਲੇਹੁ ਸਧਨਾ ਜਨੁ ਤੋਰਾ ॥	ਬਿਲਾ ਸਧ, ੧, ੪ : ੨	੮੫੮
ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ ॥	ਸਿਰੀ ੫, ੮੮, ੩ : ੧	੪੯
ਅਉਸਰੁ ਅਪਨਾ ਬੂਝੈ ਨ ਇਆਨਾ ॥	ਸੂਹੀ ੫, ੮, ੧*: ੧	੭੩੮
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥	ਤਿਲੰ ੯, ੩, ੧*: ੨	੭੨੭
ਅਉਹਠ ਪਟਣ ਮਹਿ ਭੀਖਿਆ ਕਰੈ ॥	ਰਾਮ ੩, ਵਾਰ ੧੨ ਸ, ੧, ੩ : ੩	੯੫੨
ਅਉਹਠਿ ਹਸਤ ਮਹਿ ਭੀਖਿਆ ਜਾਚੀ ਏਕ ਭਾਇ ਲਿਵ ਲਾਗੀ ॥	ਪ੍ਰਭਾ ੧, ੧੬, ੧*: ੨	੧੩੩੨
ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲ ਧਾਰੀ ॥	ਰਾਮ ੧, ਅਸ ੯, ੧ : ੧	੯੦੭
ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥	ਫੁਨ ੫, ੨੩ : ੨	੧੩੬੩
ਅਉਖਧ ਕਰਿ ਥਾਕੀ ਬਹੁਤੇਰੇ ॥	ਬਸੰ ੧, ਅਸ ੪, ੨ : ੧	੧੧੮੯
ਅਉਖਧ ਕੋਟਿ ਸਿਮਰਿ ਗੋਬਿੰਦ ॥	ਗੋਂਡ ੫, ੧੫, ੩ : ੧	੮੬੬
ਅਉਖਧ ਮੰਤ੍ਰ ਤੰਤ ਸਭਿ ਛਾਰੁ ॥	ਗਉ ੫, ੧੪੯, ੩ : ੧	੧੯੬
ਅਉਖਧ ਮੰਤ੍ਰ ਤੰਤ੍ਰ ਪਰ ਦੁਖ ਹਰ ਸਰਬ ਰੋਗ ਖੰਡਣ ਗੁਣਕਾਰੀ ॥	ਸਮੁ ੫, ੯*: ੨	੧੩੮੮
ਅਉਖਧ ਮੰਤ੍ਰ ਮੂਲ ਮਨ ਏਕੈ ਮਨਿ ਬਿਸ੍ਵਾਸੁ ਪ੍ਰਭ ਧਾਰਿਆ ॥	ਧਨਾ ੫, ੧੬, ੨ : ੧	੬੭੫
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥	ਗਉ ੧, ੧੬, ੧ : ੧	੧੫੬
ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥	ਬਿਲਾ ੫, ੫੩, ੭ : ੧	੮੧੪
ਅਉਖਧੁ ਖਾਇਓ ਹਰਿ ਕੋ ਨਾਉ ॥	ਆਸਾ ੫, ੩੨, ੧ : ੧	੩੭੮
ਅਉਖਧੁ ਤੇਰੋ ਨਾਮੁ ਦਇਆਲ ॥	ਧਨਾ ੫, ੧੮, ੧*: ੧	੬੭੫
ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥	ਫੁਨ ੫, ੨੨ : ੧	੧੩੬੩
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ ਪਾਈਐ ਗੁਰੂ ਦੁਆਰੀ ॥	ਸੋਰ ੫, ੨੮, ੪ : ੧	੬੧੬
ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿਰਦੁ ਸਮਾਲੇ ॥	ਧਨਾ ੫, ੪੬, ੧ : ੧	੬੮੨
ਅਉਖੇ ਹੋਵਹਿ ਚੋਟਾ ਖਾਹਿ ॥	ਭੈਰ ੩, ੭, ੩ : ੨	੧੧੨੯
ਅਉਗਣ ਸਭ ਮਿਟਾਇ ਕੈ ਪਰਉਪਕਾਰੁ ਕਰੇਇ ॥	ਗਉ ੫, ੧੭੭*, ੩ : ੨	੨੧੮
ਅਉਗਣ ਕਟਿ ਮੁਖੁ ਉਜਲਾ ਹਰਿ ਨਾਮਿ ਤਰਾਏ ॥	ਰਾਮ ੫, ਵਾਰ, ੨੧ : ੫	੯੬੬
ਅਉਗਣ ਕਾਟਿ ਪਾਪਾ ਮਤਿ ਖਾਈ ॥	ਬਿਲਾ ੩, ਅਸ ੧, ੬ : ੨	੮੩੩
ਅਉਗਣ ਛੋਡਹੁ ਗੁਣ ਕਰਹੁ ਐਸੇ ਤਤੁ ਪਰਾਵਹੁ ॥	ਆਸਾ ੧, ਅਸ ੧੩, ੭ : ੨	੪੧੮

ਅਉਗਣ ਫਿਰਿ ਲਾਗੂ ਭਏ ਕੂਰਿ ਵਜਾਵੈ ਤੂਰੁ ॥	ਸਿਰੀ ੧, ੧੫, ੧ : ੨	੧੯
ਅਉਗਣਵੰਤੀ ਕਾਮਣੀ ਦੁਖੁ ਲਾਗੈ ਬਿਲਲਾਇ ॥	ਵਡ ੩, ੪, ੩ : ੨	੫੫੯
ਅਉਗਣ ਵਿਕਣਿ ਪਲਰੀ ਜਿਸੁ ਦੇਹਿ ਸੁ ਸਚੇ ਪਾਏ ॥	ਗਉ ੪, ਵਾਰ, ੭ : ੩	੩੦੩
ਅਉਗਣ ਵੀਸਰਿਆ ਗੁਣੀ ਘਰੁ ਕੀਆ ਰਾਮ ॥	ਤੁਖਾ ੧, ਛੰਤ ੩, ੩ : ੧	੧੧੧੧
ਅਉਗਣਿਆਰੀ ਅਉਗਣਿਆਰਿ ॥	ਮਾਰੂ ੩, ਸੋਲਾ ੪, ੫ : ੨	੧੦੪੭
ਅਉਗਣਿਆਰੀ ਕੰਤ ਨ ਭਾਵੈ ॥	ਮਾਰੂ ੩, ਸੋਲਾ ੪, ੬ : ੧	੧੦੪੭
ਅਉਗਣਿਆਰੇ ਕਉ ਗੁਣੁ ਨਾਨਕੈ ਸਚੁ ਮਿਲੈ ਵਡਾਈ ॥	ਆਸਾ ੧, ਅਸ ੨੦, ੮ : ੨	੪੨੧
ਅਉਗਣੀ ਭਰਿਆ ਸਰੀਰੁ ਹੈ ਕਿਉ ਸੰਤਹੁ ਨਿਰਮਲੁ ਹੋਇ ॥	ਗਉ ੪, ਵਾਰ ੧੯ ਸ, ੪, ੨ : ੧	੩੧੧
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥	ਮਾਰੂ ੫, ਵਾਰ, ੨੧ : ੪	੧੧੦੧
ਅਉਗਣੁ ਜਾਣੈ ਤ ਪੁੰਨ ਕਰੇ ਕਿਉ ਕਿਉ ਨੇਖਾਸਿ ਬਿਕਾਈ ॥	ਪ੍ਰਭਾ ੧, ਅਸ ੪, ੨ : ੨	੧੩੪੪
ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ ॥	ਵਡ ੩, ਅਲਾ ੧, ੪ : ੩	੫੮੩
ਅਉਗੁਣਵੰਤੀ ਗੁਣੁ ਕੋ ਨਹੀ ਬਹਣਿ ਨ ਮਿਲੈ ਹਦੂਰਿ ॥	ਸਿਰੀ ੩, ੫੯, ੨ : ੧	੩੭
ਅਉਘਟ ਕੀ ਘਟ ਲਾਗੀ ਆਇ ॥	ਭੈਰ ਨਾਮ, ੧੦, ੨੧ : ੨	੧੧੬੬
ਅਉਘਟ ਰੁਧੇ ਰਾਹ ਗਲੀਆਂ ਰੋਕੀਆਂ ॥	ਮਲਾ ੧, ਵਾਰ, ੨੩ : ੩	੧੨੮੮
ਅਉਤਰਿਆ ਅਉਤਾਰੁ ਲੈ ਸੋ ਪੁਰਖੁ ਸੁਜਾਣੁ ॥	ਰਾਮ ਬਸ, ਵਾਰ, ੬ : ੧੩	੯੬੮
ਅਉਧ ਅਨਲ ਤਨੁ ਤਿਨ ਕੋ ਮੰਦਰੁ ਚਹੁ ਦਿਸ ਠਾਟੁ ਠਇਓ ॥	ਗਉ ਕਬ, ਅਸ ੫੯, ੪ : ੧	੩੩੬
ਅਉਧ ਘਟੈ ਦਿਨਸੁ ਰੈਣਾਰੇ ॥	ਗਉ ੫, ਸੋਹ ੫, ੧* : ੧	੧੩
ਅਉਧ ਘਟੈ ਦਿਨਸੁ ਰੈਨਾਰੇ ॥	ਗਉ ੫, ੧੨੪*, ੧* : ੧	੨੦੫
ਅਉਧ ਬਿਹਾਵਤ ਅਧਿਕ ਮੋਹਾਵਤ ਪਾਪ ਕਮਾਵਤ ਬੁਡੇ ਐਸੇ ॥	ਬਿਲਾ ੫, ੧੨੫, ੧ : ੨	੮੨੯
ਅਉਧੂ ਸਹਜੇ ਤਤੁ ਬੀਚਾਰਿ ॥	ਪ੍ਰਭਾ ੧, ੪, ੧* : ੧	੧੩੨੮
ਅਉਧੂ ਮੇਰਾ ਮਨੁ ਮਤਵਾਰਾ ॥	ਰਾਮ ਕਬ, ੨, ੧* : ੧	੯੬੯
ਅਉਰ ਉਪਾਵ ਸਗਲ ਤਿਆਗਿ ਛੋਡੇ ਸਤਿਗੁਰ ਸਰਣਿ ਪਇਆ ॥	ਸਾਰ ੫, ੪੭, ੧* : ੨	੧੨੧੩
ਅਉਰ ਇਕ ਮਾਗਉ ਭਗਤਿ ਚਿੰਤਾਮਣਿ ॥	ਆਸਾ ਰਵਿ, ੨, ੩ : ੧	੪੮੬
ਅਉਰ ਸਗਲ ਜਗੁ ਮਾਇਆ ਮੋਹਿਆ ਨਿਰਭੈ ਪਦੁ ਨਹੀ ਪਾਵੈ ॥	ਗਉ ੯, ੮, ੩ : ੨	੨੨੦
ਅਉਰ ਸਭ ਤਿਆਗਿ ਸੇਵਾ ਕਰਿ ਅਚੁਤ ਜੋ ਸਭ ਤੇ ਊਚ ਠਾਕੁਰੁ ਭਗਵਾਨੈ ॥	ਕਲਿ ੪, ੫, ੧ : ੧	੧੩੨੦
ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ ॥	ਬਸੰ ਕਬ, ੧, ੧* : ੨	੧੧੯੬
ਅਉਰ ਦੁਨੀ ਸਭ ਭਰਮਿ ਭੁਲਾਨੀ ਮਨੁ ਰਾਮ ਰਸਾਇਨ ਮਾਤਾ ॥	ਸਿਰੀ ਕਬ, ੩, ੪ : ੨	੯੨
ਅਉਰ ਧਰਮ ਤਾ ਕੈ ਸਮ ਨਾਹਨਿ ਇਹ ਬਿਧਿ ਬੇਦੁ ਬਤਾਵੈ ॥	ਸੋਰ ੯, ੫, ੨ : ੨	੬੩੨
ਅਉਰਨ ਪਹਿ ਜਾਨਾ ਚੂਕਾ ॥	ਸੋਰ ਕਬ, ੬, ੩ : ੪	੬੫੫
ਅਉਰ ਮੁਏ ਕਿਆ ਰੋਈਐ ਜਉ ਆਪਾ ਥਿਰੁ ਨ ਰਹਾਇ ॥	ਗਉ ਕਬ, ਅਸ ੬੪, ੨ : ੧	੩੩੭
ਅਉਰੀ ਕਰਮ ਨ ਲੇਖੈ ਲਾਇ ॥	ਰਾਮ ੩, ਵਾਰ ੧੪ ਸ, ੧, ੧ : ੨੨	੯੫੪
ਅਉਰੁ ਕੋਈ ਨਿੰਦ ਕਰੈ ਹਰਿ ਜਨ ਕੀ ਪ੍ਰਭੁ ਤਾ ਕਾ ਕਹਿਆ ਇਕੁ ਤਿਲੁ ਨਹੀ ਮਾਨੈ ॥	ਕਲਿ ੪, ੫, ੧* : ੨	੧੩੨੦
ਅਸੰਖ ਅਮਰ ਕਰਿ ਜਾਹਿ ਜੋਰ ॥	ਜਪੁ ੧, ੧੮ : ੩	੪
ਅਸੰਖ ਅਵਗਣ ਖਤੇ ਫੇਰੇ ਨਿਤਪ੍ਰਤਿ ਸਦ ਭੂਲੀਐ ॥	ਜੈਤ ੫, ਛੰਤ ੨, ੧ : ੩	੭੦੪
ਅਸੰਖ ਸਤੀ ਅਸੰਖ ਦਾਤਾਰ ॥	ਜਪੁ ੧, ੧੭ : ੬	੪
ਅਸੰਖ ਸੂਰ ਮੁਹ ਭਖ ਸਾਰ ॥	ਜਪੁ ੧, ੧੭ : ੭	੪
ਅਸੰਖ ਕਹਹਿ ਸਿਰਿ ਭਾਰੁ ਹੋਇ ॥	ਜਪੁ ੧, ੧੯ : ੩	੪
ਅਸੰਖ ਕੂੜਿਆਰ ਕੂੜੇ ਫਿਰਾਹਿ ॥	ਜਪੁ ੧, ੧੮ : ੬	੪
ਅਸੰਖ ਕੋਟਿ ਅਨ ਪੂਜਾ ਕਰੀ ॥	ਭੈਰ ਨਾਮ, ੧, ੩ : ੧	੧੧੬੩
ਅਸੰਖ ਖਤੇ ਖਿਨ ਬਖਸਨਹਾਰਾ ॥	ਗਉ ੫, ਬਾਅ, ੪੯ : ੭	੨੬੦
ਅਸੰਖ ਗਰੰਥ ਮੁਖਿ ਵੇਦ ਪਾਠ ॥	ਜਪੁ ੧, ੧੭ : ੩	੩
ਅਸੰਖ ਗਲਵਢ ਹਤਿਆ ਕਮਾਹਿ ॥	ਜਪੁ ੧, ੧੮ : ੪	੪
ਅਸੰਖ ਚੋਰ ਹਰਾਮਖੋਰ ॥	ਜਪੁ ੧, ੧੮ : ੨	੪
ਅਸੰਖ ਜਪ ਅਸੰਖ ਭਾਉ ॥	ਜਪੁ ੧, ੧੭ : ੧	੩
ਅਸੰਖ ਜੋਗ ਮਨਿ ਰਹਹਿ ਉਦਾਸ ॥	ਜਪੁ ੧, ੧੭ : ੪	੩
ਅਸੰਖ ਨਾਵ ਅਸੰਖ ਥਾਵ ॥	ਜਪੁ ੧, ੧੯ : ੧	੪

ਅਸੰਖ ਨਿੰਦਕ ਸਿਰਿ ਕਰਹਿ ਭਾਰੁ ॥	ਜਪੁ ੧, ੧੮ : ੮	-	੪
ਅਸੰਖ ਪਾਪੀ ਪਾਪੁ ਕਰਿ ਜਾਹਿ ॥	ਜਪੁ ੧, ੧੮ : ੫	-	੪
ਅਸੰਖ ਪੂਜਾ ਅਸੰਖ ਤਪ ਤਾਉ ॥	ਜਪੁ ੧, ੧੭ : ੨	-	੩
ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥	ਸੋਰ ੧, ਅਸ ੧, ੨ : ੧	-	੬੩੪
ਅਸੰਖ ਭਗਤ ਗੁਣ ਗਿਆਨ ਵੀਚਾਰ ॥	ਜਪੁ ੧, ੧੭ : ੫	-	੪
ਅਸੰਖ ਮਲੇਛ ਮਲੁ ਭਖਿ ਖਾਹਿ ॥	ਜਪੁ ੧, ੧੮ : ੭	-	੪
ਅਸੰਖ ਮੂਰਖ ਅੰਧ ਘੋਰ ॥	ਜਪੁ ੧, ੧੮ : ੧	-	੪
ਅਸੰਖ ਮੋਨਿ ਲਿਵ ਲਾਇ ਤਾਰ ॥	ਜਪੁ ੧, ੧੭ : ੮	-	੪
ਅਸਗਾ ਅਸ ਉਸਗਾ ॥	ਧਨਾ ਨਾਮ, ੪, ੧*: ੩	-	੬੯੩
ਅਸ ਜਰਿ ਪਰ ਜਰਿ ਜਰਿ ਜਬ ਰਹੈ ॥	ਗਉ ਕਬ, ਬਾਅ, ੧੪ : ੩	-	੩੪੦
ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥	ਧਨਾ ੧, ੮, ੪ : ੧	-	੬੬੩
ਅਸਟ ਸਿਧਿ ਨਵ ਨਿਧਿ ਏਹ ॥	ਬਸੰ ੫, ੧੩, ੪ : ੧	-	੧੧੮੪
ਅਸਟ ਦਸਾ ਸਿਧਿ ਕਰ ਤਲੈ ਸਭ ਕ੍ਰਿਪਾ ਤੁਮਾਰੀ ॥	ਬਿਲਾ ਰਵਿ, ੧, ੧ : ੨	-	੮੫੮
ਅਸਟ ਦਸਾ ਖਟੁ ਤੀਨਿ ਉਪਾਏ ॥	ਬਿਲਾ ੧, ਥਿਤੀ, ੫ : ੩	-	੮੩੯
ਅਸਟ ਦਸੀ ਚਹੁ ਭੇਦੁ ਨ ਪਾਇਆ ॥	ਆਸਾ ੧, ੨੦, ੫ : ੩	-	੩੫੫
ਅਸਟ ਧਾਤੁ ਪਾਤਿਸਾਹ ਕੀ ਘੜੀਐ ਸਬਦਿ ਵਿਗਾਸਿ ॥	ਸਿਰੀ ੧, ਅਸ ੧੩, ੪ : ੨	-	੬੧
ਅਸਟ ਪੁਤ੍ਰ ਸ੍ਰੀਰਾਗ ਕੇ ਗੁੰਡ ਕੁੰਭ ਹਮੀਰ ॥	ਰਾਗ, ੧ : ੪੮	-	੧੪੩੦
ਅਸਟ ਪੁਤ੍ਰ ਦੀਪਕ ਕੇ ਜਾਨਾ ॥	ਰਾਗ, ੧ : ੪੦	-	੧੪੩੦
ਅਸਟ ਪੁਤ੍ਰ ਭੈਰਵ ਕੇ ਗਾਵਹਿ ਗਾਇਨ ਪਾਤ੍ਰ ॥	ਰਾਗ, ੧ : ੧੨	-	੧੪੩੦
ਅਸਟ ਪੁਤ੍ਰ ਮੈ ਕਹੇ ਸਵਾਰੀ ॥	ਰਾਗ, ੧ : ੩੩	-	੧੪੩੦
ਅਸਟਮ ਥੀਤਿ ਗੋਵਿੰਦ ਜਨਮਾ ਸੀ ॥	ਭੈਰ ੫, ੧, ੧ : ੨	-	੧੧੩੬
ਅਸਟ ਮਾਲਕਉਸਕ ਸੰਗਿ ਲਾਏ ॥	ਰਾਗ, ੧ : ੨੨	-	੧੪੩੦
ਅਸਟਮੀ ਅਸਟ ਸਿਧਿ ਨਵ ਨਿਧਿ ॥	ਗਉ ੫, ਥਿਤੀ, ੮ : ੧	-	੨੯੮
ਅਸਟਮੀ ਅਸਟ ਸਿਧਿ ਬੁਧਿ ਸਾਧੈ ॥	ਬਿਲਾ ੧, ਥਿਤੀ, ੧੦ : ੧	-	੮੩੯
ਅਸਟਮੀ ਅਸਟ ਧਾਤੁ ਕੀ ਕਾਇਆ ॥	ਗਉ ਕਬ, ਥਿਤੀ, ੯ : ੧	-	੩੪੩
ਅਸਤਿ ਏਕ ਦਿਗਰਿ ਕੁਈ ॥	ਮਾਝ ੧, ਵਾਰ ੧੩ ਸ, ੧, ੨ : ੩	-	੧੪੩
ਅਸਤਿ ਏਕੁ ਦਿਗਰਿ ਕੁਈ ॥	ਮਾਝ ੧, ਵਾਰ ੧੩ ਸ, ੧, ੩ : ੩	-	੧੪੪
ਅਸਤਿ ਏਕੁ ਦਿਗਰ ਕੁਈ ॥	ਮਾਝ ੧, ਵਾਰ ੧੩ ਸ, ੧, ੫ : ੩	-	੧੪੪
ਅਸਤਿ ਚਰਮ ਬਿਸਟਾ ਕੇ ਮੂੰਦੇ ਦੁਰਗੰਧ ਹੀ ਕੇ ਬੇਢੇ ॥	ਕੇਦਾ ਕਬ, ੪, ੧*: ੨	-	੧੧੨੪
ਅਸਤੁ ਉਦੋਤੁ ਭਇਆ ਉਠਿ ਚਲੇ ਜਿਉ ਜਿਉ ਅਉਧ ਵਿਹਾਣੀਆ ॥	ਮਾਰੂ ੫, ਅਸ ੮, ੧ : ੩	-	੧੦੧੯
ਅਸੰਤੁ ਅਨਾੜੀ ਕਦੇ ਨ ਬੂਝੈ ॥	ਗਉ ੩, ੩੦, ੨ : ੧	-	੧੬੦
ਅਸਥਾਨੁ ਹਰਿ ਨਿਹਕੇਵਲੰ ਸਤਿ ਮਤੀ ਨਾਮ ਤਪੰ ॥	ਗੂਜ ੧, ਅਸ ੫, ੪ : ੨	-	੫੦੫
ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥	ਮਾਲੀ ਨਾਮ, ੩, ੧ : ੨	-	੯੮੮
ਅਸਥਾਵਰ ਜੰਗਮ ਕੀਟ ਪਤੰਗਾ ॥	ਗਉ ਕਬ, ੧੩, ੧ : ੧	-	੩੨੫
ਅਸਥਿਤੰ ਸੋਗ ਹਰਖੰ ਭੈ ਖੀਣੰ ਤ ਨਿਰਭਵਹ ॥	ਸਸ ੫, ੪੪ : ੩	-	੧੩੫੭
ਅਸਥਿਤ ਭਏ ਬਸੇ ਸੁਖ ਥਾਨਾ ਬਹੁਰਿ ਨ ਕਤਹੂ ਧਾਇਓ ॥	ਕਾਨ ੫, ੭, ੩ : ੧	-	੧੨੯੯
ਅਸਥਿਤਿ ਭਏ ਬਿਨਸੀ ਸਭ ਚਿੰਦ ॥	ਭੈਰ ੫, ੫੧, ੧ : ੨	-	੧੧੫੦
ਅਸਥਿਰੰ ਨਾਨਕ ਸਾਧ ਜਨ ॥	ਸਸ ੫, ੯ : ੬	-	੧੩੫੪
ਅਸਥਿਰ ਭਏ ਸਾਚ ਰੰਗਿ ਰਾਤੇ ਜਨਮ ਮਰਨ ਬਾਹੁਰਿ ਨਹੀ ਪੀਠੇ ॥	ਟੋਡੀ.੫, ੨੭, ੧ : ੨	-	੭੧੭
ਅਸਥਿਰ ਭਏ ਬਸੇ ਸੁਖ ਆਸਨ ॥	ਗਉ ੫, ੧੧੦*, ੪ : ੩	-	੨੦੨
ਅਸਥਿਰ ਭਏ ਲਾਗਿ ਹਰਿ ਚਰਣੀ ਗੋਵਿੰਦ ਕੇ ਗੁਣ ਗਾਏ ॥	ਸੋਰ ੫, ੩੬, ੧ : ੨	-	੬੧੮
ਅਸਥਿਰ ਰਹਹੁ ਡੋਲਹੁ ਮਤ ਕਬਹੂ ਗੁਰ ਕੈ ਬਚਨਿ ਅਧਾਰਿ ॥	ਧਨਾ ੫, ੨੮, ੩ : ੧	-	੬੭੮
ਅਸਥਿਰੁ ਸੇ ਭਏ ਹਾਂ ॥	ਆਸਾ ੫, ੧੬੧, ੧ : ੭	-	੪੧੦
ਅਸਥਿਰੁ ਕੰਧੁ ਜਪੈ ਨਿਰੰਕਾਰੀ ॥	ਰਾਮ ੧, ੧੧, ੩ : ੪	-	੮੭੯
ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥	ਰਾਮ ੧, ਓਅੰ, ੪੩ : ੭	-	੯੩੬
ਅਸਥਿਰੁ ਕਰਤਾ ਦੇਖੀਐ ਹੋਰੁ ਕੇਤੀ ਆਵੈ ਜਾਇ ॥	ਸਿਰੀ ੧, ਅਸ ੩, ੪ : ੧	-	੫੪
ਅਸਥਿਰੁ ਕਰੇ ਨਿਹਚਲੁ ਇਹੁ ਮਨੂਆ ਬਹੁਰਿ ਨ ਕਤਹੂ ਧਾਵੈ ॥	ਧਨਾ ੫, ੧੪, ੧ : ੨	-	੬੭੪

ਅਸਥਿਰੁ ਚੀਤੁ ਸਮਾਧਿ ਸਗੋਨੀ ॥	ਰਾਮ ੧, ਓਅੰ, ੨੦ : ੬	-	੯੩੨
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥	ਬਿਲਾ ੧, ਥਿਤੀ, ੧੨ : ੬	-	੮੪੦
ਅਸਥਿਰੁ ਚੀਤੁ ਮਰਨਿ ਮਨੁ ਮਾਨਿਆ ॥	ਰਾਮ ੧, ਓਅੰ, ੧੯ : ੭	-	੯੩੨
ਅਸਥਿਰੁ ਜੋ ਮਾਨਿਓ ਦੇਹ ਸੋ ਤਉ ਤੇਰਉ ਹੋਇ ਹੈ ਖੇਹ ॥	ਜੈਜਾ ੯, ੪, ੧ : ੧	-	੧੩੫੩
ਅਸਥਿਰੁ ਥਾਨੁ ਸਦਾ ਨਿਰਮਾਇਲੁ ਆਪੇ ਆਪੁ ਉਪਾਇਦਾ ॥	ਮਾਰੂ ੧, ਸੋਲਾ ੧੩, ੧ : ੩	-	੧੦੩੩
ਅਸਥਿਰੁ ਥੀਆ ਅੰਮ੍ਰਿਤੁ ਪੀਆ ਰਹਿਆ ਆਵਣ ਜਾਣੀ ॥	ਵਡ ੫, ਛੰਤ ੧, ੧ : ੪	-	੫੭੬
ਅਸਥਿਰੁ ਭਗਤ ਹਰਿ ਚਰਣ ਧਿਆਇਆ ॥	ਆਸਾ ੫, ੭੩, ੨ : ੨	-	੩੮੮
ਅਸਥਿਰੁ ਭਗਤਿ ਸਾਧ ਕੀ ਸਰਨ ॥	ਗਉ ੫, ਸੁਖ ੫, ੪ : ੯	-	੨੬੮
ਅਸਥਿਰੁ ਰਹੈ ਨ ਕਤਹੂੰ ਜਾਈ ॥	ਆਸਾ ਕਬ, ੨੧, ੪ : ੨	-	੪੮੧
ਅਸਪਤਿ ਗਜਪਤਿ ਨਰਹ ਨਰਿੰਦ ॥	ਤਿਲੰ ਨਾਮ, ੩, ੪ : ੧	-	੭੨੭
ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥	ਤਿਲੰ ੫, ੧, ੧ : ੨	-	੭੨੩
ਅਸਮਾਨ ਮ੍ਹਿਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥	ਤਿਲੰ ਕਬ, ੧, ੩ : ੧	-	੭੨੭
ਅਸਮਾਨੁ ਧਰਤੀ ਚਲਸੀ ਮੁਕਾਮੁ ਓਹੀ ਏਕੁ ॥	ਸਿਰੀ ੧, ਅਸ ੧੭, ੭ : ੨	-	੬੪
ਅੰਸਾ ਅਉਤਾਰੁ ਉਪਾਇਓਨੁ ਭਾਉ ਦੂਜਾ ਕੀਆ ॥	ਗੂਜ ੩, ਵਾਰ, ੧੯ : ੧	-	੫੧੬
ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ ॥	ਸੂਹੀ ੪, ੧੫, ੧*: ੨	-	੭੩੬
ਅਸਾਧ ਰੋਗੁ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ ॥	ਮਾਰੂ ੫, ੮, ੨ : ੧	-	੧੦੦੧
ਅਸਾਧ ਰੋਗੁ ਉਪਜਿਆ ਸੰਤ ਦੂਖਨਿ ਦੇਹ ਬਿਨਾਸੀ ਮਹਾ ਖਇਆ ॥	ਰਾਮ ੫, ੫੫, ੩ : ੨	-	੯੦੦
ਅਸੀ ਖਤੇ ਬਹੁਤੁ ਕਮਾਵਦੇ ਅੰਤੁ ਨ ਪਾਰਾਵਾਰੁ ॥	ਸਲੋ ੩, ੨੯ : ੧	-	੧੪੧੬
ਅਸੀ ਬੋਲਵਿਗਾੜ ਵਿਗਾੜਹ ਬੋਲ ॥	ਸਿਰੀ ੧, ੩੦, ੩ : ੧	-	੨੫
ਅਸੁ ਹਸਤੀ ਰਥ ਅਸਵਾਰੀ ॥	ਗਉ ੫, ਸੁਖ ੧੯, ੫ : ੭	-	੨੮੮
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥	ਰਾਮ ਨਾਮ, ੪, ੩ : ੧	-	੯੭੩
ਅਸੁਨਿ ਆਉ ਪਿਰਾ ਸਾ ਧਨ ਝੂਰਿ ਮੁਈ ॥	ਤੁਖਾ ੧, ਬਾਰਾ, ੧੧ : ੧	-	੧੧੦੮
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ ॥	ਮਾਝ ੫, ਬਾਰਾ, ੮ : ੧	-	੧੩੪
ਅਸੁ ਪਵਨ ਹਸਤਿ ਅਸਵਾਰੀ ॥	ਗਉ ੫, ੮੧, ੨ : ੧	-	੧੭੯
ਅਸੁਮੇਧ ਜਗਨੇ ॥	ਗੋਂਡ ਨਾਮ, ੧, ੧ : ੧	-	੮੭੩
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥	ਰਾਮ ਨਾਮ, ੪, ੧ : ੨	-	੯੭੩
ਅਸੁਰ ਸਘਾਰਣ ਰਾਮੁ ਹਮਾਰਾ ॥	ਮਾਰੂ ੧, ਸੋਲਾ ੯, ੧ : ੧	-	੧੦੨੮
ਅਸੁਰ ਸੰਘਾਰੈ ਸੁਖਿ ਵਸੈ ਜੋ ਤਿਸੁ ਭਾਵੈ ਸੁ ਹੋਇ ॥	ਸਿਰੀ ੩, ੪੪, ੩ : ੩	-	੩੦
ਅਸੁਰ ਗਏ ਤੇ ਭਾਗਿ ਪਾਪ ਤਿਨ੍ ਭੀਤਰਿ ਕੰਪਹਿ ॥	ਸਵ ੫, ਹਰਿ, ੯ : ੪	-	੧੪੦੯
ਅਸੁਰ ਨਦੀ ਕਾ ਬੰਧੈ ਮੂਲੁ ॥	ਰਾਮ ਬੇਣੀ, ੧, ੭ : ੩	-	੯੭੪
ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ ॥	ਮਾਝ ੫, ਬਾਰਾ, ੮ : ੯	-	੧੩੫
ਅਸੂਰਜ ਰੂਪੰ ਰਹੰਤ ਜਨਮੰ ॥	ਸਸ ੫, ੫੭ : ੨	-	੧੩੫੯
ਅਹੰ ਅਹੰ ਅਹੈ ਅਵਰ ਮੂੜ ਮੂੜ ਮੂੜ ਬਵਰਈ ॥	ਕਾਨ ੫, ੫੦, ੧ : ੧	-	੧੩੦੮
ਅਹੰਕਾਰ ਨਿਵਾਰਣੁ ਹੈ ਭਵ ਖੰਡਨੁ ॥	ਮਾਰੂ ੫, ਸੋਲਾ ੧੧, ੧੩ : ੨	-	੧੦੮੩
ਅਹੰਕਾਰਿ ਡੂਬੈ ਨ ਪਾਵੈ ਮਾਨੁ ॥	ਧਨਾ ੩, ੮, ੩ : ੨	-	੬੬੬
ਅਹੰਕਾਰਿ ਮੁਏ ਸੇ ਵਿਗਤੀ ਗਏ ਮਰਿ ਜਨਮਹਿ ਫਿਰਿ ਆਵਹਿ ॥	ਮਾਰੂ ੩, ਵਾਰ, ੯ : ੫	-	੧੦੮੯
ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥	ਆਸਾ ੪, ਛੰਤ ੨੦, ੪ : ੩	-	੪੫੧
ਅਹੰਕਾਰੀਆ ਨੋ ਦੁਖ ਭੁਖ ਹੈ ਹਥੁ ਤਡਹਿ ਘਰਿ ਘਰਿ ਮੰਗਾਇ ॥	ਗਉ ੪, ਵਾਰ ੭ ਸ, ੪, ੨ : ੪	-	੩੦੩
ਅਹੰਕਾਰੀ ਦੈਤੁ ਮਾਰਿ ਪਚਾਇਆ ॥	ਭੈਰ ੩, ਅਸ ੧, ੯ : ੨	-	੧੧੫੪
ਅਹੰਕਾਰੁ ਹਉਮੈ ਤਜੈ ਮਾਇਆ ਸਹਜਿ ਨਾਮਿ ਸਮਾਵਏ ॥	ਧਨਾ ੪, ਛੰਤ ੧, ੧ : ੪	-	੬੯੦
ਅਹੰਕਾਰੁ ਕਰਹਿ ਅਹੰਕਾਰੀਆ ਵਿਆਪਿਆ ਮਨ ਕੀ ਮਤਿ ॥	ਸਿਰੀ ੫, ੭੧, ੩ : ੩	-	੪੨
ਅਹੰਕਾਰੁ ਤਿਸਨਾ ਰੋਗੁ ਲਗਾ ਬਿਰਥਾ ਜਨਮੁ ਗਵਾਵਹੇ ॥	ਆਸਾ ੩, ਛੰਤ ੭, ੬ : ੪	-	੪੪੧
ਅਹੰ ਤਿਆਗਿ ਤਿਆਗੇ ॥	ਬਸੰ ੫, ੧੮, ੧*: ੨	-	੧੧੮੫
ਅਹੰ ਤੋਰੋ ਮੁਖੁ ਜੋਰੋ ॥	ਕਾਨ ੫, ੪੩, ੧*: ੧	-	੧੩੦੬
ਅਹੰਬੁਧਿ ਸੁਚਿ ਕਰਮ ਕਰਿ ਇਹ ਬੰਧਨ ਬੰਧਾਨੀ ॥	ਗਉ ੫, ਅਸ ੧੫, ੭ : ੧	-	੨੪੨
ਅਹੰਬੁਧਿ ਕਉ ਬਿਨਸਨਾ ਇਹ ਧੁਰ ਕੀ ਢਾਲ ॥	ਬਿਲਾ ੫, ੨੯, ੧ : ੧	-	੮੦੭

ਅਹੰਬੁਧਿ ਕਰਮ ਕਮਾਵਨੇ ॥	ਗਉ ੫, ੧੪੨*, ੩ : ੧	-	੨੧੧
ਅਹੰਬੁਧਿ ਕਾ ਛੋਡਿਆ ਸੰਗੁ ॥	ਭੈਰ ੫, ੪੦, ੨ : ੧	-	੧੧੪੭
ਅਹੰਬੁਧਿ ਕਾ ਭਇਆ ਬਿਨਾਸ ॥	ਰਾਮ ੫, ੨੮, ੧ : ੩	-	੮੯੧
ਅਹੰਬੁਧਿ ਤਿਨਿ ਸਗਲ ਤਿਆਗੀ ॥	ਗਉ ੫, ੧੦੭, ੨ : ੨	-	੧੮੭
ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥	ਭੈਰ ੫, ੧੪, ੩ : ੨	-	੧੧੩੯
ਅਹੰਬੁਧਿ ਪਰਬਾਦ ਨੀਤ ਲੋਭ ਰਸਨਾ ਸਾਦਿ ॥	ਬਿਲਾ ੫, ੩੮, ੧ : ੧	-	੮੧੦
ਅਹੰਬੁਧਿ ਬਹੁ ਸਘਨ ਮਾਇਆ ਮਹਾ ਦੀਰਘ ਰੋਗੁ ॥	ਗੂਜ ੫, ੩੦, ੧ : ੧	-	੫੦੨
ਅਹੰਬੁਧਿ ਬੰਧਨ ਪਰੇ ਨਾਨਕ ਨਾਮ ਛੁਟਾਰ ॥	ਗਉ ੫, ਬਾਅ, ੨੪ ਸ: ੨	-	੨੫੫
ਅਹੰਬੁਧਿ ਮਨ ਪੂਰਿ ਥਿਧਾਈ ॥	ਗਉ ੫, ੧੬੯, ੧ : ੧	-	੨੦੦
ਅਹੰਬੁਧਿ ਮਾਇਆ ਮਦ ਮਾਤੇ ॥	ਗਉ ੫, ਬਾਅ, ੧੧ : ੨	-	੨੫੨
ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥	ਧਨਾ ੫, ੩, ੧*: ੨	-	੬੭੧
ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥	ਕਾਨ ੫, ੩੦, ੧ : ੧	-	੧੩੦੩
ਅਹੰਮੇਵ ਸਿਉ ਮਸਲਤਿ ਛੋਡੀ ॥	ਪ੍ਰਭਾ ੫, ਅਸ ੧, ੬ : ੧	-	੧੩੪੭
ਅਹੰਮੇਵ ਮੂਠੋ ਬੇਚਾਰਾ ॥	ਮਾਰੂ ੫, ੧੯, ੩ : ੬	-	੧੦੦੫
ਅਹਰਣਿ ਮਤਿ ਵੇਦੁ ਹਥੀਆਰੁ ॥	ਜਪੁ ੧, ੩੮ : ੨	-	੮
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥	ਮਾਰੂ ੫, ਵਾਰ, ੧੧ : ੩	-	੧੦੯੮
ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਕੋਈ ਨ ਪਕੜੀਐ ਕਿਸੈ ਥਾਇ ॥	ਆਸਾ ੫, ੧੪੦, ੩ : ੨	-	੪੦੬
ਅਹਿਨਿਸਿ ਅਉਧ ਘਟੈ ਨਹੀ ਜਾਨੈ ਭਇਓ ਲੋਭ ਸੰਗਿ ਹਉਰਾ ॥	ਗਉ ੯, ੮, ੧*: ੨	-	੨੨੦
ਅਹਿਨਿਸਿ ਅਖੰਡ ਸੁਰਹੀ ਜਾਇ ॥	ਗਉ ਕਬ, ਵਾ, ੧ : ੩	-	੩੪੪
ਅਹਿਨਿਸਿ ਅੰਤਰਿ ਰਹੈ ਧਿਆਨਿ ॥	ਰਾਮ ੩, ਵਾਰ ੧੨ ਸ, ੧, ੬ : ੩	-	੯੫੩
ਅਹਿਨਿਸਿ ਅੰਤਰਿ ਰਹੈ ਲਿਵ ਲਾਇ ॥	ਮਲਾ ੧, ੬, ੩ : ੩	-	੧੨੫੬
ਅਹਿਨਿਸਿ ਅੰਧੁਲੇ ਦੀਪਕੁ ਦੇਇ ॥	ਆਸਾ ੧, ੧੮, ੩ : ੧	-	੩੫੪
ਅਹਿਨਿਸਿ ਏਕ ਨਾਮ ਜੋ ਜਾਗੇ ॥	ਗਉ ਕਬ, ਅਸ ੩੭, ੧*: ੧	-	੩੩੦
ਅਹਿਨਿਸਿ ਸੁੰਨਿ ਸਮਾਧਿ ਸਮਾਵੈ ॥	ਰਾਮ ੧, ੫, ੧*: ੨	-	੮੭੭
ਅਹਿਨਿਸਿ ਹਰਿ ਜਸੁ ਗੁਰ ਪਰਸਾਦਿ ॥	ਆਸਾ ੧, ਅਸ ੮, ੮ : ੩	-	੪੧੫
ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥	ਆਸਾ ੧, ੩੧, ੪ : ੨	-	੩੫੮
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥	ਸਿਰੀ ੩, ੪੯, ੪ : ੨	-	੩੨
ਅਹਿਨਿਸਿ ਕਸਮਲ ਧੋਵਹਿ ਨਾਹਿ ॥	ਗਉ ਕਬ, ਵਾ, ੫ : ੪	-	੩੪੪
ਅਹਿਨਿਸਿ ਕਹਰੈ ॥	ਆਸਾ ੧, ਵਾਰ ੯ ਸ, ੧, ੨ : ੧੦	-	੪੬੭
ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥	ਸਿਰੀ ੧, ਪਹ ੨, ੨ : ੨	-	੭੫
ਅਹਿਨਿਸਿ ਗੁਰ ਕੇ ਚਰਨ ਸਰੇਵਹੁ ਹਰਿ ਦਾਤਾ ਭੁਗਤਾ ਸੋਈ ॥	ਸੋਰ ੧, ੧੧, ੧*: ੨	-	੫੯੮
ਅਹਿਨਿਸਿ ਜਪੀ ਸਦਾ ਸਾਲਾਹੀ ਸਾਚ ਸਬਦਿ ਲਿਵ ਲਾਈ ॥	ਸੂਹੀ ੪, ਛੰਤ ੪, ੧ : ੪	-	੭੭੫
ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥	ਬਿਲਾ ੧, ਥਿਤੀ, ੧੫ : ੨	-	੮੪੦
ਅਹਿਨਿਸਿ ਜਾਗੈ ਨੀਦ ਨ ਸੋਵੈ ॥	ਮਾਰੂ ੧, ੧੨, ੧ : ੧	-	੯੯੩
ਅਹਿਨਿਸਿ ਜੀਆ ਦੇਖਿ ਸਮਾਲੇ ਤਿਸ ਹੀ ਕੀ ਸਰਕਾਰਾ ॥	ਪ੍ਰਭਾ ੧, ੧੫, ੧ : ੨	-	੧੩੩੧
ਅਹਿਨਿਸਿ ਜੀਆ ਦੇਖਿ ਸਮ੍ਾਲੈ ਸੁਖੁ ਦੁਖੁ ਪੁਰਬਿ ਕਮਾਈ ॥	ਪ੍ਰਭਾ ੧, ੧੧, ੪ : ੧	-	੧੩੩੦
ਅਹਿਨਿਸਿ ਜੋਤਿ ਨਿਰੰਤਰਿ ਪੇਖੈ ॥	ਮਾਰੂ ੧, ਸੋਲਾ ੨੧, ੨ : ੨	-	੧੦੪੧
ਅਹਿਨਿਸਿ ਦੀਵਾ ਬਲੈ ਅਥਕੁ ॥	ਰਾਮ ੧, ੭, ੧ : ੪	-	੮੭੮
ਅਹਿਨਿਸਿ ਨਵਤਨੁ ਨਿਰਮਲਾ ਮੈਲਾ ਕਬਹੂੰ ਨ ਹੋਇ ॥	ਸੂਹੀ ੩, ਵਾਰ ੧੫ ਸ, ੧, ੧ : ੪	-	੭੯੦
ਅਹਿਨਿਸਿ ਨਾਮਿ ਸੰਤੋਖੀਆ ਸੇਵਾ ਸਚੁ ਸਾਈ ॥	ਆਸਾ ੧, ਅਸ ੨੦, ੩ : ੧	-	੪੨੧
ਅਹਿਨਿਸਿ ਨਾਮਿ ਨਿਰੰਜਨ ਰਸਿਆ ॥	ਮਾਰੂ ੧, ਸੋਲਾ ੨੧, ੧੪ : ੨	-	੧੦੪੨
ਅਹਿਨਿਸਿ ਨਾਮਿ ਰਤੇ ਸੇ ਸੂਰੇ ਮਰਿ ਜਨਮੇ ਸੇ ਕਾਚੇ ॥	ਸੋਰ ੧, ੫, ੩ : ੨	-	੫੯੭
ਅਹਿਨਿਸਿ ਨਾਮੁ ਸਲਾਹੀਐ ਸਤਿਗੁਰ ਸਰਣਾਈ ॥	ਆਸਾ ੧, ਅਸ ੧੫, ੬ : ੨	-	੪੧੯
ਅਹਿਨਿਸਿ ਨਾਮੁ ਜਪਹੁ ਰੇ ਪ੍ਰਾਣੀ ਮੈਲੇ ਹਛੇ ਹੋਹੀ ॥	ਮਲਾ ੧, ੧, ੩ : ੨	-	੧੨੫੪
ਅਹਿਨਿਸਿ ਨਾਮੁ ਤਿਸੈ ਕਾ ਲੀਜੈ ਹਰਿ ਊਤਮੁ ਪੁਰਖੁ ਪਰਧਾਨੁ ਜੀਉ ॥	ਆਸਾ ੧, ਛੰਤ ੪, ੩ : ੫	-	੪੩੮
ਅਹਿਨਿਸਿ ਨਿੰਦਾ ਕਰਹਿ ਅਨੇਕਾ ॥	ਮਾਰੂ ੧, ਸੋਲਾ ੧੦, ੯ : ੨	-	੧੦੩੦
ਅਹਿਨਿਸਿ ਨਿੰਦਾ ਤਾਤਿ ਪਰਾਈ ਹਿਰਦੈ ਨਾਮੁ ਨ ਸਰਬ ਦਇਆ ॥	ਰਾਮ ੧, ਅਸ ੭, ੪ : ੧	-	੯੦੬

ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥	ਮਾਰੂ ੧, ਸੋਲਾ ੧੧, ੧੫ : ੩	-	੧੦੩੨
ਅਹਿਨਿਸਿ ਨਿਰਮਲੁ ਹਰਿ ਲਿਵ ਲਾਈ ॥	ਆਸਾ ੧, ਅਸ ੯, ੧ : ੪	-	੪੧੬
ਅਹਿਨਿਸਿ ਨਿਰਮਲੁ ਥਾਨਿ ਸੁਥਾਨੁ ॥	ਆਸਾ ੧, ਅਸ ੬, ੨ : ੧	-	੪੧੪
ਅਹਿਨਿਸਿ ਪਾਲਹਿ ਰਾਖਿ ਲੇਹਿ ਆਤਮ ਸੁਖੁ ਧਾਰਾ ॥	ਗਉ ੧, ਅਸ ੧੭, ੧ : ੨	-	੨੨੮
ਅਹਿਨਿਸਿ ਪ੍ਰੀਤਿ ਸਬਦਿ ਸਾਚੈ ਹਰਿ ਸਰਿ ਵਾਸਾ ਪਾਵਣਿਆ ॥	ਮਾਝ ੩, ਅਸ ੩੨, ੫ : ੩	-	੧੨੯
ਅਹਿਨਿਸਿ ਫੂਲ ਬਿਛਾਵੈ ਮਾਲੀ ॥	ਗਉ ੧, ਅਸ ੧੦, ੪ : ੨	-	੨੨੫
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥	ਆਸਾ ੧, ੩੮, ੧*: ੨	-	੩੬੦
ਅਹਿਨਿਸਿ ਬਾਜੇ ਅਨਹਦ ਤੂਰ ॥	ਗਉ ਕਬ, ਥਿਤੀ, ੧੩ : ੨	-	੩੪੪
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਹਉਮੈ ਮਾਰਿ ਨਿਚੰਦੁ ॥	ਸਿਰੀ ੩, ੪੧, ੨ : ੨	-	੨੯
ਅਹਿਨਿਸਿ ਭਗਤਿ ਕਰੇ ਦਿਨੁ ਰਾਤੀ ਲਾਜ ਛੋਡਿ ਹਰਿ ਕੇ ਗੁਣ ਗਾਵੈ ॥	ਰਾਮ ੧, ੧੦, ੧*: ੨	-	੮੭੯
ਅਹਿਨਿਸਿ ਭਗਤਿ ਕਰੇ ਲਿਵ ਲਾਇ ॥	ਆਸਾ ੧, ੧੨, ੪ : ੩	-	੩੫੨
ਅਹਿਨਿਸਿ ਭਗਤਿ ਰਤੇ ਵੀਚਾਰੀ ਠਾਕੁਰ ਸਿਉ ਬਣਿ ਆਈ ਹੇ ॥	ਮਾਰੂ ੧, ਸੋਲਾ ੪, ੧੧ : ੩	-	੧੦੨੪
ਅਹਿਨਿਸਿ ਭੋਗੈ ਚੋਜ ਬਿਨੋਦੀ ਉਠਿ ਚਲਤੈ ਮਤਾ ਨ ਕੀਨਾ ਹੇ ॥	ਮਾਰੂ ੧, ਸੋਲਾ ੮, ੬ : ੩	-	੧੦੨੮
ਅਹਿਨਿਸਿ ਮਗਨੁ ਰਹੈ ਮਾਇਆ ਮੈ ਕਹੁ ਕੈਸੇ ਗੁਨ ਗਾਵੈ ॥	ਗਉ ੯, ੩, ੧*: ੨	-	੨੧੯
ਅਹਿਨਿਸਿ ਰਹੈ ਏਕ ਲਿਵ ਲਾਗੀ ਸਾਚੇ ਦੇਖਿ ਪਤੀਣਾ ॥	ਰਾਮ ੧, ਅਸ ੮, ੧*: ੨	-	੯੦੭
ਅਹਿਨਿਸਿ ਰਹੈ ਨਿਰਾਲਮੋ ਕਾਰ ਧੁਰ ਕੀ ਕਰਣੀ ॥	ਆਸਾ ੧, ਅਸ ੧੯, ੮ : ੧	-	੪੨੧
ਅਹਿਨਿਸਿ ਰੰਗਿ ਰਾਤੀ ਜੀਉ ਗੁਰ ਸਬਦੁ ਵੀਚਾਰੇ ॥	ਗਉ ੩, ਛੰਤ ੨, ੨ : ੨	-	੨੪੪
ਅਹਿਨਿਸਿ ਰਾਮ ਰਹਹੁ ਰੰਗਿ ਰਾਤੇ ਏਹੁ ਜਪੁ ਤਪੁ ਸੰਜਮੁ ਸਾਰਾ ਹੇ ॥	ਮਾਰੂ ੧, ਸੋਲਾ ੧੦, ੩ : ੩	-	੧੦੩੦
ਅਹਿਨਿਸਿ ਰਾਮੁ ਰਿਦੈ ਸੇ ਪੂਰੇ ॥	ਗਉ ੧, ੧੧, ੪ : ੧	-	੧੫੪
ਅਹਿਨਿਸਿ ਰਾਵੇ ਭਗਤਿ ਜੋਗੁ ॥	ਬਸੰ ੧, ੬, ੪ : ੨	-	੧੧੭੦
ਅਹਿਨਿਸਿ ਲਾਹਾ ਹਰਿ ਨਾਮੁ ਪਰਾਪਤਿ ਗੁਰੁ ਦਾਤਾ ਦੇਵਣਹਾਰੁ ॥	ਮਲਾ ੧, ੫, ੩ : ੧	-	੧੨੫੬
ਅਹਿਰਖ ਵਾਦੁ ਨ ਕੀਜੈ ਰੇ ਮਨ ॥	ਆਸਾ ਕਬ, ੧੬, ੧*: ੧	-	੪੭੯
ਅਹੇਰਾ ਪਾਇਓ ਘਰ ਕੈ ਗਾਂਇ ॥	ਭੈਰ ੫, ੪, ੨ : ੨	-	੧੧੩੬
ਅਹੋ ਜਸੁ ਰਖੇਣ ਗੋਪਾਲਹ ਨਾਨਕ ਰੋਮ ਨ ਛੇਦ੍ਰਤੇ ॥	ਸਸ ੫, ੬ : ੨	-	੧੩੫੪
ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥	ਮਲਾ ੧, ਵਾਰ ੧੯ ਸ, ੧, ੨ : ੧੧	-	੧੨੮੬
ਅੰਕਸੁ ਗ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥	ਸਲੋ ਕਬ, ੨੨੪ : ੨	-	੧੩੭੬
ਅਕਹ ਕਹਾ ਕਹਿ ਕਾ ਸਮਝਾਵਾ ॥	ਗਉ ਕਬ, ਬਾਅ, ੭ : ੪	-	੩੪੦
ਅਕਹੁ ਪਰਮਲ ਭਏ ਅੰਤਰਿ ਵਾਸਨਾ ਵਸਾਈ ॥	ਵਡ ੩, ਅਸ ੨, ੫ : ੨	-	੫੬੫
ਅਕਥ ਕਹਾਣੀ ਤਿਨੀ ਜਾਣੀ ਜਿਸੁ ਆਪਿ ਪ੍ਰਭੁ ਕਿਰਪਾ ਕਰੇ ॥	ਬਿਹਾ ੫, ੫, ੩ : ੩	-	੫੪੫
ਅਕਥ ਕਹਾਣੀ ਪਦੁ ਨਿਰਬਾਣੀ ਕੋ ਵਿਰਲਾ ਗੁਰਮੁਖਿ ਬੂਝਏ ॥	ਬਿਲਾ ੧, ਛੰਤ ੨, ੩ : ੩	-	੮੪੪
ਅਕਥ ਕਹਾਣੀ ਪ੍ਰੇਮ ਕੀ ਕੋ ਪ੍ਰੀਤਮੁ ਆਖੈ ਆਇ ॥	ਸੂਹੀ ੪, ਅਸ ੨, ੧੧ : ੧	-	੭੫੯
ਅਕਥ ਕਥਉ ਨਹ ਕੀਮਤਿ ਪਾਈ ॥	ਆਸਾ ੧, ਅਸ ੨, ੬ : ੨	-	੪੧੨
ਅਕਥ ਕਥਾ ਅਗੋਚਰ ਨਹੀ ਜਾਪੈ ॥	ਮਾਰੂ ੫, ਅਸ ੭, ੫ : ੨	-	੧੦੧੯
ਅਕਥ ਕਥਾ ਅਮਰਾ ਪੁਰੀ ਜਿਸੁ ਦੇਇ ਸੁ ਪਾਵੈ ॥	ਸਵ ੪, ਕਲ੍ਯ, ੧੩ : ੩	-	੧੩੯੮
ਅਕਥ ਕਥਾ ਅੰਮ੍ਰਿਤ ਪ੍ਰਭ ਬਾਨੀ ॥	ਬਿਲਾ ੫, ੨੦, ੨ : ੧	-	੮੦੬
ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤਿ ਸਮਾਨੀ ॥	ਰਾਮ ੫, ੪੬, ੧*: ੨	-	੮੯੭
ਅਕਥ ਕਥਾ ਕਹੀਐ ਗੁਰ ਭਾਇ ॥	ਬਿਲਾ ੧, ੪, ੩ : ੧	-	੭੯੬
ਅਕਥ ਕਥਾ ਕਥੀ ਨ ਜਾਇ ਤੀਨਿ ਲੋਕ ਰਹਿਆ ਸਮਾਇ ਸੁਤਹ ਸਿਧ ਰੂਪੁ ਧਰਿਓ ਸਾਹਨ ਕੈ ਸਾਹਿ ਜੀਉ ॥	ਸਵ ੪, ਗਯੰ, ੮ : ੩	-	੧੪੦੩
ਅਕਥ ਕਥਾ ਗੁਰ ਬਚਨੀ ਆਦਰੁ ॥	ਧਨਾ ੧, ਅਸ ੧, ੩ : ੪	-	੬੮੫
ਅਕਥ ਕਥਾ ਨਹ ਬੂਝੀਐ ਸਿਮਰਹੁ ਹਰਿ ਕੇ ਚਰਨ ॥	ਗਉ ੫, ਥਿਤੀ, ੧੬ : ੭	-	੩੦੦
ਅਕਥ ਕਥਾ ਬੀਚਾਰੀਐ ਮਨਸਾ ਮਨਹਿ ਸਮਾਇ ॥	ਮਲਾ ੧, ਵਾਰ ੨੭ ਸ, ੧, ੧ : ੬	-	੧੨੯੧
ਅਕਥ ਕਥਾ ਲੇ ਸਮ ਕਰਿ ਰਹੈ ॥	ਰਾਮ ੧, ਸਿਗੋ, ੬੨ : ੫	-	੯੪੫
ਅਕਥ ਕਥਾ ਲੇ ਰਹਉ ਨਿਰਾਲਾ ॥	ਰਾਮ ੧, ਸਿਗੋ, ੪੪ : ੩	-	੯੪੩
ਅਕਥ ਕਥਾ ਵੀਚਾਰੀਐ ਜੇ ਸਤਿਗੁਰ ਮਾਹਿ ਸਮਾਇ ॥	ਸਿਰੀ ੧, ਅਸ ੧੪, ੭ : ੨	-	੬੨
ਅਕਥ ਕੀ ਕਥਾ ਸੁਣੇਇ ॥	ਮਲਾ ੧, ਵਾਰ ੨੪ ਸ, ੧, ੧ : ੧੦	-	੧੨੮੯
ਅਕਥਾ ਹਰਿ ਅਕਥ ਕਥਾ ਕਿਛੁ ਜਾਇ ਨ ਜਾਣੀ ਰਾਮ ॥	ਆਸਾ ੫, ਛੰਤ ੨, ੧ : ੧	-	੪੫੩

ਅਕਥੀ ਕਥਉ ਚਿਹਨੁ ਨਹੀ ਕੋਈ ਪੂਰਿ ਰਹਿਆ ਮਨਿ ਭਾਇਦਾ ॥	ਮਾਰੂ ੧, ਸੋਲਾ ੧੩, ੮ : ੩	- ੧੦੩੩
ਅਕਥੁ ਕਥਉ ਗੁਰਮਤਿ ਵੀਚਾਰੁ ॥	ਆਸਾ ੧, ੧੫, ੩ : ੩	- ੩੫੩
ਅਕਥੁ ਕਥਹੁ ਮਨੁ ਮਨਹਿ ਸਮਾਈ ॥	ਮਾਰੂ ੧, ਸੋਲਾ ੧੦, ੧੬ : ੭	- ੧੦੩੧
ਅਕਥੁ ਕਥਾਵੈ ਸਬਦਿ ਮਿਲਾਵੈ ॥	ਧਨਾ ੧, ਅਸ ੨, ੨ : ੨	- ੬੮੬
ਅਕਥੁ ਕਥੈ ਦੇਖੈ ਅਪਰੰਪਰੁ ਫੁਨਿ ਗਰਭਿ ਨ ਜੋਨੀ ਜਾਇਆ ॥	ਮਾਰੂ ੧, ਸੋਲਾ ੨੦, ੪ : ੩	- ੧੦੪੦
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥	ਸੋਰ ੧, ਅਸ ੧, ੬ : ੨	- ੬੩੫
ਅਕਥੋ ਕਥੀਐ ਸਬਦਿ ਸੁਹਾਵੈ ॥	ਮਾਝ ੩, ਅਸ ੩੧, ੩ : ੧	- ੧੨੮
ਅਕਥੌ ਕਥਉ ਕਿਆ ਮੈ ਜੋਰੁ ॥	ਪ੍ਰਭਾ ੧, ੧੪, ੪ : ੧	- ੧੩੩੧
ਅਕਰਣੰ ਕਰੋਤਿ ਅਖਾਦ੍ਿ ਖਾਦ੍ੰ ਅਸਾਜ੍ੰ ਸਾਜਿ ਸਮਜਯਾ ॥	ਸਸ ੫, ੪੮ : ੪	- ੧੩੫੮
ਅਕਲ ਕਲਾ ਸਚੁ ਸਾਚਿ ਟਿਕਾਵੈ ॥	ਆਸਾ ੧, ਅਸ ੭, ੪ : ੨	- ੪੧੪
ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥	ਮਾਰੂ ੫, ਵਾਰ, ੧੩ : ੧	- ੧੦੯੮
ਅਕਲਪਤ ਮੁਦ੍ਰਾ ਗੁਰ ਗਿਆਨੁ ਬੀਚਾਰੀਅਲੇ ਘਟਿ ਘਟਿ ਸਾਚਾ ਸਰਬ ਜੀਆ ॥	ਰਾਮ ੧, ਸਿਗੋ, ੨੩ : ੨	- ੯੪੦
ਅਕਲਿ ਏਹ ਨ ਆਖੀਐ ਅਕਲਿ ਗਵਾਈਐ ਬਾਦਿ ॥	ਸਾਰ ੪, ਵਾਰ ੨੦ ਸ, ੧, ੧ : ੪	- ੧੨੪੫
ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥	ਸਾਰ ੪, ਵਾਰ ੨੦ ਸ, ੧, ੧ : ੫	- ੧੨੪੫
ਅਕਲੀ ਪੜ੍ਹਿ ਕੈ ਬੁਝੀਐ ਅਕਲੀ ਕੀਚੈ ਦਾਨੁ ॥	ਸਾਰ ੪, ਵਾਰ ੨੦ ਸ, ੧, ੧ : ੬	- ੧੨੪੫
ਅਕਲੁ ਗਾਇ ਜਮ ਤੇ ਕਿਆ ਡਰੀਐ ॥	ਮਾਰੂ ੧, ਸੋਲਾ ੨੦, ੩ : ੨	- ੧੦੪੦
ਅਕਾਲ ਪੁਰਖ ਅਗਾਧਿ ਬੋਧ ॥	ਗਉ ੫, ੧੫੧*, ੨ : ੧	- ੨੧੨
ਅਕਾਲ ਮੂਰਤਿ ਅਜੂਨੀ ਸੰਭਉ ਕਲਿ ਅੰਧਕਾਰ ਦੀਪਾਈ ॥	ਰਾਮ ੫, ਅਸ ੬, ੧੮ : ੧	- ੯੧੬
ਅਕਾਲ ਮੂਰਤਿ ਅਜੂਨੀ ਸੰਭੌ ਮਨ ਸਿਮਰਤ ਠੰਢਾ ਥੀਵਾਂ ਜੀਉ ॥	ਮਾਝ ੫, ੧੬, ੨ : ੩	- ੯੯
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥	ਸਾਰ ੫, ੨੦, ੧ : ੨	- ੧੨੦੮
ਅਕਾਲ ਮੂਰਤਿ ਜਿਸੁ ਕਦੇ ਨਾਹੀ ਖਉ ॥	ਮਾਰੂ ੫, ਸੋਲਾ ੧੧, ੭ : ੨	- ੧੦੮੨
ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥	ਮਾਰੂ ੫, ਵਾਰ, ੨੦ : ੩	- ੧੧੦੧
ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ ਨਾ ਕਦੇ ਮਰੈ ਨ ਜਾਇਆ ॥	ਸਿਰੀ ੪, ਛੰਤ ੧, ੨ : ੫	- ੭੮
ਅਕਿਰਤਘਣਾ ਹਰਿ ਵਿਸਰਿਆ ਜੋਨੀ ਭਰਮੇਤੁ ॥	ਜੈਤ ੫, ਵਾਰ, ੪ : ੫	- ੭੦੬
ਅਕਿਰਤਘਣਾ ਕਾ ਕਰੇ ਉਧਾਰੁ ॥	ਰਾਮ ੫, ੫੦, ੪ : ੧	- ੮੯੮
ਅਕਿਰਤਘਣਾ ਨੋ ਪਾਲਦਾ ਪ੍ਰਭ ਨਾਨਕ ਸਦ ਬਖਸਿੰਦੁ ॥	ਸਿਰੀ ੫, ੮੩, ੪ : ੪	- ੪੭
ਅਕਿਰਤਘਣੈ ਕਉ ਰਖੈ ਨ ਕੋਈ ਨਰਕ ਘੋਰ ਮਹਿ ਪਾਵਣਾ ॥	ਮਾਰੂ ੫, ਸੋਲਾ ੧੪, ੭ : ੩	- ੧੦੮੬
ਅੰਕੁ ਜਲਉ ਤਨੁ ਜਾਲੀਅਉ ਮਨੁ ਧਨੁ ਜਲਿ ਬਲਿ ਜਾਇ ॥	ਸਿਰੀ ੧, ਅਸ ੨, ੭ : ੨	- ੫੪
ਅਕੁਲ ਨਿਰੰਜਨ ਅਪਰ ਪਰੰਪਰੁ ਸਗਲੀ ਜੋਤਿ ਤੁਮਾਰੀ ॥	ਸੋਰ ੧, ੬, ੨ : ੨	- ੫੯੭
ਅਕੁਲ ਨਿਰੰਜਨ ਏਕੈ ਭਾਇ ॥	ਗਉ ਕਬ, ਥਿਤੀ, ੩ : ੪	- ੩੪੩
ਅਕੁਲ ਨਿਰੰਜਨ ਸਿਉ ਸਚਿ ਸਾਚੀ ਗੁਰਮਤਿ ਨਾਮੁ ਅਧਾਰੋ ॥	ਮਲਾ ੧, ੪, ੪ : ੨	- ੧੨੫੫
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲੋਕਾਨੀ ॥	ਸਾਰ ੧, ੧, ੩ : ੨	- ੧੧੯੭
ਅਕੁਲ ਨਿਰੰਜਨ ਸਿਉ ਮਨੁ ਮਾਨਿਆ ਮਨ ਹੀ ਤੇ ਮਨੁ ਮੂਆ ॥	ਭੈਰ ੧, ੭, ੪ : ੧	- ੧੧੨੭
ਅਕੁਲ ਨਿਰੰਜਨ ਪੁਰਖੁ ਅਗਮੁ ਅਪਾਰੀਐ ॥	ਗੂਜ ੫, ਵਾਰ, ੧ : ੧	- ੫੧੮
ਅਕੁਲ ਪੁਰਖ ਇਕੁ ਚਲਿਤੁ ਉਪਾਇਆ ॥	ਪ੍ਰਭਾ ਨਾਮ, ੩, ੧ : ੧	- ੧੩੫੧
ਅਖੰਡ ਕੀਰਤਨੁ ਤਿਨਿ ਭੋਜਨੁ ਚੂਰਾ ॥	ਗਉ ੫, ਅਸ ੨, ੮ : ੩	- ੨੩੬
ਅਖੰਡ ਪੂਰਨ ਜਾ ਕੋ ਪ੍ਰਤਾਪੁ ॥	ਬਸੰ ੫, ੧੨, ੪ : ੨	- ੧੧੮੩
ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥	ਰਾਮ ਨਾਮ, ੨, ੧ : ੨	- ੯੭੩
ਅਖਰ ਸਾਸਤ੍ਰ ਸਿੰਮ੍ਰਿਤਿ ਪੁਰਾਨਾ ॥	ਗਉ ੫, ਬਾਅ, ੫੪ : ੩	- ੨੬੧
ਅਖਰ ਕਰਮ ਕਿਰਤਿ ਸੁਚ ਧਰਮਾ ॥	ਗਉ ੫, ਬਾਅ, ੫੪ : ੬	- ੨੬੧
ਅਖਰ ਕਰਿ ਕਰਿ ਬੇਦ ਬੀਚਾਰੇ ॥	ਗਉ ੫, ਬਾਅ, ੫੪ : ੨	- ੨੬੧
ਅਖਰ ਨਾਦ ਕਥਨ ਵਖ੍ਹਾਨਾ ॥	ਗਉ ੫, ਬਾਅ, ੫੪ : ੪	- ੨੬੧
ਅਖਰ ਨਾਨਕ ਅਖਿਓ ਆਪਿ ॥	ਮਾਝ ੧, ਵਾਰ ੨੭ ਸ, ੧, ੨ : ੬	- ੧੫੦
ਅਖਰ ਪੜਿ ਪੜਿ ਭੁਲੀਐ ਭੇਖੀ ਬਹੁਤੁ ਅਭਿਮਾਨੁ ॥	ਸਿਰੀ ੧, ਅਸ ੧੨, ੪ : ੧	- ੬੧
ਅਖਰ ਬਿਰਖ ਬਾਗ ਭੁਇ ਚੋਖੀ ਸਿੰਚਿਤ ਭਾਉ ਕਰੇਹੀ ॥	ਆਸਾ ੧, ੧੯, ੩ : ੧	- ੩੫੪
ਅਖਰ ਮਹਿ ਤ੍ਰਿਭਵਨ ਪ੍ਰਭਿ ਧਾਰੇ ॥	ਗਉ ੫, ਬਾਅ, ੫੪ : ੧	- ੨੬੧
ਅਖਰ ਮੁਕਤਿ ਜੁਗਤਿ ਭੈ ਭਰਮਾ ॥	ਗਉ ੫, ਬਾਅ, ੫੪ : ੫	- ੨੬੧

ਅਖਰ ਲਿਖੇ ਸੇਈ ਗਾਵਾ ਅਵਰ ਨ ਜਾਣਾ ਬਾਣੀ ॥	ਬਸੰ ੧, ੧੦, ੧*: ੨	-	੧੧੭੧
ਅਖਰਾ ਸਿਰਿ ਸੰਜੋਗੁ ਵਖਾਣਿ ॥	ਜਪੁ ੧, ੧੯ : ੭	-	੪
ਅਖਰੀ ਗਿਆਨੁ ਗੀਤ ਗੁਣ ਗਾਹ ॥	ਜਪੁ ੧, ੧੯ : ੫	-	੪
ਅਖਰੀ ਨਾਮੁ ਅਖਰੀ ਸਾਲਾਹ ॥	ਜਪੁ ੧, ੧੯ : ੪	-	੪
ਅਖਰੀ ਲਿਖਣੁ ਬੋਲਣੁ ਬਾਣਿ ॥	ਜਪੁ ੧, ੧੯ : ੬	-	੪
ਅਖਲੀ ਊਂਡੀ ਜਲੁ ਭਰ ਨਾਲਿ ॥	ਮਲਾ ੧, ਅਸ ੪, ੧ : ੧	-	੧੨੭੪
ਅਖੀ ਅੰਧੁ ਜੀਭ ਰਸੁ ਨਾਂਹੀ ਕੰਨੀ ਪਵਣੁ ਨ ਵਾਜੈ ॥	ਆਸਾ ੧, ੧੯, ੨ : ੧	-	੩੫੪
ਅਖੀ ਅੰਧੁ ਜੀਭ ਰਸੁ ਨਾਹੀ ਰਹੇ ਪਰਾਕਉ ਤਾਣਾ ॥	ਸਿਰੀ ੧, ਪਹ ੨, ੪ : ੩	-	੭੬
ਅਖੀ ਅੰਧੁ ਨ ਦੀਸਈ ਵਣਜਾਰਿਆ ਮਿਤ੍ਰਾ ਕੰਨੀ ਸੁਣੈ ਨ ਵੈਣ ॥	ਸਿਰੀ ੧, ਪਹ ੨, ੪ : ੨	-	੭੬
ਅਖੀ ਸੰਤੋਖੀਆ ਏਕ ਲਿਵ ਲਾਇ ॥	ਵਡ ੩, ੭, ੨ : ੧	-	੫੬੦
ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥	ਆਸਾ ੧, ਵਾਰ ੧੮ ਸ, ੧, ੨ : ੨	-	੪੭੨
ਅਖੀ ਕਾਢਿ ਧਰੀ ਚਰਣਾ ਤਲਿ ਸਭ ਧਰਤੀ ਫਿਰਿ ਮਤ ਪਾਈ ॥	ਸੂਹੀ ੪, ਅਸ ੧, ੭ : ੧	-	੭੫੭
ਅਖੀ ਕੁਦਰਤਿ ਕੰਨੀ ਬਾਣੀ ਮੁਖਿ ਆਖਣੁ ਸਚੁ ਨਾਮੁ ॥	ਬਸੰ ੧, ੧, ੩ : ੧	-	੧੧੬੮
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥	ਧਨਾ ੧, ੮, ੧*: ੨	-	੬੬੨
ਅਖੀ ਦੇਖਿ ਨ ਰਜੀਆ ਗੁਣ ਗਾਹਕ ਇਕ ਵੰਨ ॥	ਮਾਝ ੧, ਵਾਰ ੧੯ ਸ, ੨, ੨ : ੨	-	੧੪੭
ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ ॥	ਮਾਝ ੧, ਵਾਰ ੨ ਸ, ੧, ੧ : ੨	-	੧੩੮
ਅਖੀਂ ਪਰਣੈ ਜੇ ਫਿਰਾਂ ਦੇਖਾਂ ਸਭੁ ਆਕਾਰੁ ॥	ਸਾਰ ੪, ਵਾਰ ੧੧ ਸ, ੧, ੨ : ੧	-	੧੨੪੧
ਅਖੀ ਪ੍ਰੇਮ ਕਸਾਈਆ ਜਿਉ ਬਿਲਕ ਮਸਾਈ ਰਾਮ ॥	ਬਿਲਾ ੪, ਛੰਤ ੨, ੩ : ੨	-	੮੪੫
ਅਖੀ ਪ੍ਰੇਮਿ ਕਸਾਈਆ ਹਰਿ ਹਰਿ ਨਾਮੁ ਪਿਖੰਨਿ੍ ॥	ਕਾਨ ੪, ਵਾਰ ੧੩ ਸ, ੪, ੨ : ੧	-	੧੩੧੮
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥	ਮਾਝ ੧, ਵਾਰ ੩ ਸ, ੨, ੧ : ੧	-	੧੩੯
ਅਖੀ ਮੀਟਿ ਚਲਿਆ ਅੰਧਿਆਰਾ ਘਰੁ ਦਰੁ ਦਿਸੈ ਨ ਭਾਈ ॥	ਸੋਰ ੧, ੩, ੩ : ੩	-	੫੯੬
ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥	ਸੂਹੀ ੧, ੩, ੫ : ੨	-	੭੨੯
ਅਖੁਟ ਭੰਡਾਰ ਭਰੇ ਕਦੇ ਤੋਟਿ ਨ ਆਵੈ ਸਦਾ ਹਰਿ ਸੇਵਹੁ ਭਾਈ ॥	ਪ੍ਰਭਾ ੩, ੧, ੩ : ੨	-	੧੩੩੩
ਅਖੂਟੁ ਖਜਾਨਾ ਸਤਿਗੁਰਿ ਦੀਆ ਤੋਟਿ ਨਹੀ ਰੇ ਮੂਕੇ ॥	ਗਉ ੫, ੧੬੧*, ੨ : ੨	-	੨੧੫
ਅਖੁਟੁ ਨਾਮ ਧਨੁ ਹਰਿ ਤੋਟਿ ਨ ਹੋਈ ॥	ਗਉ ੩, ੩੩, ੧ : ੩	-	੧੬੧
ਅਖੁਟੁ ਨਾਮ ਧਨੁ ਕਦੇ ਨਿਖੁਟੈ ਨਾਹੀ ਕਿਨੈ ਨ ਕੀਮਤਿ ਹੋਇ ॥	ਸੋਰ ੩, ੨, ੧ : ੨	-	੬੦੦
ਅੰਗ ਅੰਗ ਸੁਖਦਾਈ ਪੂਰਨ੍ ਬ੍ਰਹਮਾਈ ਥਾਨ ਥਾਨੰਤਰ ਦੇਸਾ ॥	ਸਾਰ ੫, ਛੰਤ ੧, ੩ : ੪	-	੧੨੩੭
ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ ॥	ਫੁਨ ੫, ੧੫ : ੨	-	੧੩੬੨
ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤਿਤ ਉਧਾਰ ॥	ਗੂਜ ੫, ਅਸ ੨, ੮ : ੨	-	੫੦੮
ਅੰਗ ਸੰਗਿ ਲਾਗੇ ਦੂਖ ਭਾਗੇ ਪ੍ਰਾਣ ਮਨ ਤਨ ਸਭਿ ਹਰੇ ॥	ਆਸਾ ੫, ਛੰਤ ੧੦, ੨ : ੪	-	੪੫੯
ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥	ਭੈਰ ੫, ੧੫, ੪ : ੧	-	੧੧੩੯
ਅਗਹੁ ਅਗਾਹ ਕਿਛੁ ਮਿਤਿ ਨਹੀ ਪਾਈਐ ਸੋ ਬੂਝੈ ਜਿਸੁ ਕਿਰਪੰਗਨਾ ॥	ਮਾਰੂ ੫, ਸੋਲਾ ੯, ੯ : ੩	-	੧੦੮੦
ਅਗਹ ਅਗਾਧਿ ਊਚ ਅਬਿਨਾਸੀ ਕੀਮਤਿ ਜਾਤ ਨ ਕਹੀ ॥	ਸਾਰ ੫, ੧੦੯, ੧ : ੧	-	੧੨੨੫
ਅਗਹ ਅਤੋਲਾ ਨਾਮੋ ॥	ਮਾਰੂ ੫, ੨੩, ੧*: ੨	-	੧੦੦੬
ਅਗਹ ਗਹਣੁ ਭ੍ਰਮੁ ਭ੍ਰਾਂਤਿ ਦਹਣੁ ਸੀਤਲੁ ਸੁਖ ਦਾਤਉ ॥	ਸਵ ੫, ਕਲ੍, ੫ : ੩	-	੧੪੦੭
ਅਗਹ ਗਹੈ ਗਹਿ ਗਗਨ ਰਹਾਈ ॥	ਗਉ ਕਬ, ਬਾਅ, ੯ : ੪	-	੩੪੦
ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥	ਸਮੁ ੫, ੮ : ੪	-	੧੩੮੬
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥	ਗਉ ੧, ੧੭, ੩ : ੨	-	੧੫੬
ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥	ਸਲੋ ਫਰ, ੯ : ੨	-	੧੩੭੮
ਅਗਣਤ ਊਚ ਅਪਾਰ ਠਾਕੁਰ ਅਗਮ ਜਾ ਕੋ ਧਾਮਾ ॥	ਬਿਹਾ ੫, ੬, ੩ : ੫	-	੫੪੬
ਅੰਗਦਿ ਅਨੰਤ ਮੂਰਤਿ ਨਿਜ ਧਾਰੀ ਅਗਮ ਗ੍ਯਾਨਿ ਰਸਿ ਰਸ੍ਯਉ ਹੀਅਉ ॥	ਸਵ ੪, ਬਲ੍, ੨ : ੨	-	੧੪੦੫
ਅੰਗਦਿ ਕਿਰਪਾ ਧਾਰਿ ਅਮਰੁ ਸਤਿਗੁਰੁ ਥਿਰੁ ਕੀਅਉ ॥	ਸਵ ੫, ਮਥੁ, ੧ : ੩	-	੧੪੦੮
ਅਗਨਤ ਅਪਾਰੁ ਅਲਖ ਨਿਰੰਜਨ ਜਿਹ ਸਭ ਜਗੁ ਭਰਮਾਇਓ ॥	ਬਿਹਾ ੯, ੧, ੩ : ੧	-	੫੩੭
ਅਗਨਤ ਸਾਹੁ ਅਪਨੀ ਦੇ ਰਾਸਿ ॥	ਗਉ ੫, ਸੁਖ ੫, ੨ : ੧	-	੨੬੮
ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥	ਬਿਲਾ ੫, ੩, ੧ : ੨	-	੮੦੨
ਅਗਨਿ ਉਪਾਇ ਈਧਨ ਮਹਿ ਬਾਧੀ ਸੋ ਪ੍ਰਭੁ ਰਾਖੈ ਭਾਈ ਹੇ ॥	ਮਾਰੂ ੫, ਸੋਲਾ ੧, ੧ : ੩	-	੧੦੭੧
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥	ਮਲਾ ੧, ਵਾਰ, ੯ : ੬	-	੧੨੮੨

ਅਗਨਿ ਸਾਗਰ ਗੁਰਿ ਪਾਰਿ ਉਤਾਰੇ ॥	ਗਉ ੫, ੧੨੫, ੨ : ੨	੧੯੧
ਅਗਨਿ ਸਾਗਰ ਤੇ ਉਤਰੇ ਪਾਰੇ ॥	ਗੋਂਡ ੫, ੧੨, ੨ : ੨	੮੬੫
ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥	ਬਿਲਾ ੫, ੫੭, ੨ : ੧	੮੧੪
ਅਗਨਿ ਸਾਗਰ ਬੂਡਤ ਸੰਸਾਰਾ ॥	ਬਿਲਾ ੫, ੮, ੪ : ੧	੮੦੪
ਅਗਨਿ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੇ ॥	ਆਸਾ ੫, ਛੰਤ ੯, ੨ : ੪	੪੫੮
ਅਗਨਿ ਸਾਗਰੁ ਗੁਰਿ ਪਾਰਿ ਉਤਾਰਿਓ ॥	ਗਉ ੫, ੭੭, ੧*: ੨	੧੭੮
ਅਗਨਿ ਸਾਗਰੁ ਜਪਿ ਉਤਰਹਿ ਪਾਰਿ ॥	ਗਉ ੫, ੧੩੦, ੨ : ੨	੧੯੨
ਅਗਨਿ ਸਾਗਰੁ ਮਹਾ ਵਿਆਪੈ ਮਾਇਆ ॥	ਗਉ ੫, ੧੩੨, ੩ : ੧	੧੯੨
ਅਗਨਿ ਸੀਤ ਕਾ ਲਾਹਸਿ ਦੂਖ ॥	ਗਉ ੫, ੭੯, ੨ : ੩	੧੭੯
ਅਗਨਿ ਕੁਟੰਬ ਸਾਗਰ ਸੰਸਾਰ ॥	ਧਨਾ ੫, ੧੯, ੧ : ੧	੬੭੫
ਅਗਨਿ ਕੁੰਟ ਮਹਿ ਉਰਧ ਲਿਵ ਲਾਗਾ ਹਰਿ ਰਾਖੈ ਉਦਰ ਮੰਝਾਰਾ ॥	ਬੈਰਾ ੪, ੫, ੧ : ੧	੭੨੦
ਅਗਨਿ ਤ੍ਰਿਸਨਾ ਜਲੈ ਵਾਰੋ ਵਾਰ ॥	ਬਸੰ ੩, ੫, ੩ : ੪	੧੧੭੩
ਅਗਨਿ ਦਹੈ ਅਰੁ ਗਰਭ ਬਸੇਰਾ ॥	ਗਉ ਕਬ, ੩੨, ੧*: ੨	੩੨੯
ਅਗਨਿ ਨ ਦਹੈ ਪਵਨੁ ਨਹੀ ਮਗਨੈ ਤਸਕਰੁ ਨੇਰਿ ਨ ਆਵੈ ॥	ਗਉ ਕਬ, ਅਸ ੫੮, ੧ : ੧	੩੩੬
ਅਗਨਿ ਨ ਨਿਵਰੈ ਤ੍ਰਿਸਨਾ ਨ ਬੁਝਾਈ ॥	ਗਉ ੫, ਥਿਤੀ, ੯ : ੬	੨੯੮
ਅਗਨਿ ਨਿਵਾਰੀ ਸਤਿਗੁਰ ਦੇਵ ॥	ਰਾਮ ੫, ੫੦, ੩ : ੩	੮੯੮
ਅਗਨਿ ਪਾਣੀ ਸਾਗਰੁ ਅਤਿ ਗਹਰਾ ਗੁਰੁ ਸਤਿਗੁਰੁ ਪਾਰਿ ਉਤਾਰਾ ਹੇ ॥	ਮਾਰੂ ੧, ਸੋਲਾ ੯, ੨ : ੩	੧੦੨੯
ਅਗਨਿ ਪਾਣੀ ਜੀਉ ਜੋਤਿ ਤੁਮਾਰੀ ਸੁੰਨੇ ਕਲਾ ਰਹਾਇਦਾ ॥	ਮਾਰੂ ੧, ਸੋਲਾ ੧੭, ੨ : ੩	੧੦੩੭
ਅਗਨਿ ਪਾਣੀ ਬੋਲੈ ਭੜਵਾਉ ॥	ਗਉ ੧, ੭, ੨ : ੧	੧੫੩
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥	ਗਉ ੧, ੧੭, ੧ : ੨	੧੫੬
ਅਗਨਿ ਬਿੰਬ ਪਵਣੈ ਕੀ ਬਾਣੀ ਤੀਨਿ ਨਾਮ ਕੇ ਦਾਸਾ ॥	ਪ੍ਰਭਾ ੧, ੩, ੨ : ੧	੧੩੨੮
ਅਗਨਿ ਬੁਝੀ ਸਭ ਹੋਈ ਸਾਂਤਿ ॥	ਆਸਾ ੫, ੧੦੦, ੨ : ੩	੩੯੫
ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ ॥	ਮਲਾ ੧, ਵਾਰ, ੨੬ : ੬	੧੨੯੦
ਅਗਨਿ ਭੀ ਜੂਠੀ ਪਾਨੀ ਜੂਠਾ ਜੂਠੀ ਬੈਸਿ ਪਕਾਇਆ ॥	ਬਸੰ ਕਬ, ੭, ੩ : ੧	੧੧੯੫
ਅਗਨਿ ਮਰੈ ਜਲੁ ਪਾਈਐ ਜਿਉ ਬਾਰਿਕ ਦੂਧੈ ਮਾਇ ॥	ਸਿਰੀ ੧, ਅਸ ੧੫, ੮ : ੧	੬੩
ਅਗਨਿ ਮਰੈ ਜਲੁ ਲੋੜਿ ਲਹੁ ਵਿਣੁ ਗੁਰ ਨਿਧਿ ਜਲੁ ਨਾਹਿ ॥	ਸਲੋ ੧, ੯ : ੧	੧੪੧੧
ਅਗਨਿ ਮਾਹਿ ਹੋਮਤ ਪਰਾਨ ॥	ਗਉ ੫, ਸੁਖ ੩, ੨ : ੩	੨੬੫
ਅਗਨਿ ਰਸੁ ਸੋਖੈ ਮਰੀਐ ਧੋਖੈ ਭੀ ਸੋ ਕਿਰਤੁ ਨ ਹਾਰੇਂ ॥	ਤੁਖਾ ੧, ਬਾਰਾ, ੮ : ੩	੧੧੦੮
ਅਗਨੀ ਗੰਢੁ ਪਾਏ ਲੋਹਾਰੁ ॥	ਮਾਝ ੧, ਵਾਰ ੧੨ ਸ, ੧, ੨ : ੨	੧੪੩
ਅਗਮ ਅਗਮ ਊਚਹ ਤੇ ਊਚ ॥	ਬਸੰ ੫, ੭, ੩ : ੩	੧੧੮੨
ਅਗੰਮ ਅਗੰਮ ਅਸੰਖ ਲੋਅ ॥	ਜਪੁ ੧, ੧੯ : ੨	੪
ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥	ਆਸਾ ੫, ੧੨੧, ੩ : ੧	੪੦੧
ਅਗਮ ਅਗਮ ਠਾਕੁਰੁ ਆਗਾਧਿ ॥	ਦੇਵ ੫, ੩੫, ੨ : ੪	੫੩੫
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥	ਦੇਵ ੫, ੩੩, ੧ : ੧	੫੩੫
ਅਗਮ ਅਗਾਧਿ ਊਚ ਆਪਾਰ ॥	ਤਿਲੰ ੫, ੨, ੨ : ੨	੭੨੪
ਅਗਮ ਅਗਾਧਿ ਸੁਨਹੁ ਜਨ ਕਥਾ ॥	ਸਾਰ ੫, ਅਸ ੨, ੧*: ੧	੧੨੩੫
ਅਗਮ ਅਗਾਧਿ ਪਾਰਬ੍ਰਹਮੁ ਸੋਇ ॥	ਗਉ ੫, ਸੁਖ ੭, ੭ ਸ: ੧	੨੭੧
ਅਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ॥	ਬਿਲਾ ੧, ੨, ੨ : ੧	੭੯੫
ਅਗਮ ਅਗੋਚਰ ਅਲਖ ਅਭੇਵਾ ॥	ਮਾਝ ੫, ੧੩, ੧ : ੨	੯੮
ਅਗਮ ਅਗੋਚਰ ਸਦ ਅਬਿਨਾਸੀ ਸਰਣਿ ਸੰਤਨ ਕੀ ਲਹੀਐ ॥	ਸੋਰ ੫, ੭, ੩ : ੨	੬੧੦
ਅਗਮ ਅਗੋਚਰ ਸਦਾ ਬੇਅੰਤਾ ॥	ਗਉ ੫, ੯੪, ੨ : ੩	੧੮੪
ਅਗਮ ਅਗੋਚਰ ਕਿਛੁ ਮਿਤਿ ਨਹੀ ਜਾਨੀ ॥	ਮਾਝ ੫, ੩੨, ੩ : ੧	੧੦੪
ਅਗਮ ਅਗੋਚਰ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੧੦, ੧੫ : ੨	੧੦੫੪
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥	ਗਉ ੫, ੧੨੮*, ੨ : ੨	੨੦੭
ਅਗਮ ਅਗੋਚਰ ਪ੍ਰਭ ਨਿਰਬਾਨੀ ॥	ਗਉ ੫, ਸੁਖ ੧੮, ੫ : ੪	੨੮੭
ਅਗਮ ਅਗੋਚਰ ਪ੍ਰਭੁ ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥	ਗੂਜ ੪, ਅਸ ੧, ੧ : ੨	੫੦੬
ਅਗਮ ਅਗੋਚਰ ਬੇਅੰਤ ਅੰਤੁ ਨ ਪਾਈਐ ॥	ਗੂਜ ੫, ਵਾਰ, ੧੧ : ੭	੫੨੧

ਅਗਮ ਅਗੋਚਰ ਬੇਅੰਤ ਅਥਾਹਾ ਤੇਰੀ ਕੀਮਤਿ ਕਹਣੁ ਨ ਜਾਈ ਜੀਉ ॥	ਮਾਝ ੫, ੧੪, ੩ : ੩	- ੯੮
ਅਗਮ ਅਗੋਚਰ ਵੇਪਰਵਾਹੇ ॥	ਮਾਰੂ ੩, ਸੋਲਾ ੧੧, ੧੧ : ੨	- ੧੦੫੫
ਅਗਮ ਅਗੋਚਰ ਵੇਪਰਵਾਹੇ ॥	ਮਾਰੂ ੩, ਸੋਲਾ ੧੭, ੬ : ੨	- ੧੦੬੧
ਅਗਮ ਅਗੋਚਰ ਵੇਪਰਵਾਹੇ ॥	ਮਾਰੂ ੩, ਸੋਲਾ ੨੩, ੧ : ੧	- ੧੦੬੭
ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥	ਰਾਮ ੩, ਅਨੰ, ੧੨ : ੧	- ੯੧੮
ਅਗਮ ਅਗੋਚਰੁ ਅਨਾਥੁ ਅਜੋਨੀ ਗੁਰਮਤਿ ਏਕੋ ਜਾਨਿਆ ॥	ਸਾਰ ੧, ਅਸ ੨, ੭ : ੧	- ੧੨੩੩
ਅਗਮ ਅਗੋਚਰੁ ਅਪਰ ਅਪਾਰਾ ਪਾਰਬ੍ਰਹਮੁ ਪਰਧਾਨੋ ॥	ਆਸਾ ੧, ਛੰਤ ੩, ੧ : ੩	- ੪੩੭
ਅਗਮ ਅਗੋਚਰੁ ਅਲਖ ਅਪਾਰਾਂ ॥	ਮਾਰੂ ੩, ਸੋਲਾ ੧੭, ੪ : ੧	- ੧੦੬੦
ਅਗਮ ਅਗੋਚਰੁ ਅਲਖ ਅਪਾਰੇ ॥	ਸੂਹੀ ੫, ੧੫, ੩ : ੧	- ੭੪੦
ਅਗਮ ਅਗੋਚਰੁ ਅਲਖੁ ਹੈ ਗੁਰਮੁਖਿ ਹਰਿ ਜਾਣੁ ॥	ਸੂਹੀ ੩, ਵਾਰ, ੧੧ : ੫	- ੭੮੯
ਅਗਮ ਅਗੋਚਰੁ ਸਚੁ ਸਾਹਿਬੁ ਮੇਰਾ ॥	ਸੂਹੀ ੫, ੨੯, ੪ : ੧	- ੭੪੩
ਅਗਮ ਅਗੋਚਰੁ ਸਾਹਿਬੁ ਮੇਰਾ ॥	ਮਾਝ ੫, ੪੨, ੨ : ੧	- ੧੦੬
ਅਗਮ ਅਗੋਚਰੁ ਸਾਹਿਬੋ ਜੀਆਂ ਕਾ ਪਰਣਾ ॥	ਗਉ ੫, ਵਾਰ, ੨੦ : ੨	- ੩੨੩
ਅਗੰਮ ਅਗੋਚਰੁ ਸੁਆਮੀ ਅਪੁਨਾ ਗੁਰ ਕਿਰਪਾ ਤੇ ਸਚੁ ਧਿਆਈ ਜੀਉ ॥	ਮਾਝ ੫, ੨੩, ੨ : ੩	- ੧੦੧
ਅਗਮ ਅਗੋਚਰੁ ਕੀਮਤਿ ਨਹੀ ਪਾਇ ॥	ਰਾਮ ੧, ਓਅੰ, ੧੭ : ੫	- ੯੩੧
ਅਗਮ ਅਗੋਚਰੁ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੧੦, ੯ : ੧	- ੧੦੫੩
ਅਗਮ ਅਗੋਚਰੁ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੧੭, ੨ : ੧	- ੧੦੬੦
ਅਗਮ ਅਗੋਚਰੁ ਕੀਮਤਿ ਨਹੀ ਪਾਈ ॥	ਮਾਰੂ ੫, ਸੋਲਾ ੫, ੧੫ : ੧	- ੧੦੭੬
ਅਗਮ ਅਗੋਚਰੁ ਕੀਮਤਿ ਨਹੀ ਪਾਈ ਗੁਰਮੁਖਿ ਮੰਨਿ ਵਸਾਇਦਾ ॥	ਮਾਰੂ ੩, ਸੋਲਾ ੧੭, ੧੫ : ੩	- ੧੦੬੧
ਅਗਮ ਅਗੋਚਰੁ ਤੂ ਧਣੀ ਅਵਿਗਤੁ ਅਪਾਰਾ ॥	ਮਾਰੂ ੧, ਅਸ ੧, ੮ : ੧	- ੧੦੦੯
ਅਗਮ ਅਗੋਚਰੁ ਤੂ ਧਣੀ ਸਚਾ ਅਲਖ ਅਪਾਰੁ ॥	ਮਲਾ ੧, ਵਾਰ, ੧੯ : ੧	- ੧੨੮੬
ਅਗਮ ਅਗੋਚਰੁ ਦਰਸੁ ਤੇਰਾ ਸੋ ਪਾਏ ਜਿਸੁ ਮਸਤਕਿ ਭਾਗੁ ॥	ਆਸਾ ੫, ੧੪੦, ੧ : ੧	- ੪੦੬
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥	ਕੇਦਾ ੪, ੧, ੧*: ੨	- ੧੧੧੮
ਅਗਮ ਅਗੋਚਰੁ ਨਾਮੁ ਨਿਰੰਜਨੁ ਗੁਰਮੁਖਿ ਮੰਨਿ ਵਸਾਈ ॥	ਸਾਰ ੩, ਅਸ ੨, ੬ : ੨	- ੧੨੩੪
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥	ਪ੍ਰਭਾ ੫, ੪, ੩ : ੧	- ੧੩੩੮
ਅਗਮ ਅਗੋਚਰੁ ਬੇਅੰਤ ਅਤੋਲਾ ਹੈ ਨਾਹੀ ਕਿਛੁ ਆਹਾੜਾ ॥	ਮਾਰੂ ੫, ਸੋਲਾ ੧੦, ੧੦ : ੩	- ੧੦੮੧
ਅਗਮ ਅਗੋਚਰੁ ਰਹਿਆ ਅਭ ਅੰਤ ॥	ਭੈਰ ਕਬ, ਅਸ ੧, ੩ : ੩	- ੧੧੬੨
ਅਗਮ ਅਗੋਚਰੁ ਰਹੈ ਨਿਰੰਤਰਿ ਗੁਰ ਕਿਰਪਾ ਤੇ ਲਹੀਐ ॥	ਗਉ ਕਬ, ਅਸ ੪੮, ੩ : ੧	- ੩੩੩
ਅਗਮ ਅਗੋਚਰੁ ਰੂਪੁ ਨ ਰੇਖਿਆ ॥	ਬਿਲਾ ੧, ਥਿਤੀ, ੧ : ੩	- ੮੩੮
ਅਗਮ ਅਗੋਚਰੁ ਲਖਿਆ ਨ ਜਾਇ ॥	ਬਿਲਾ ੩, ਵਾ ੧, ੨ : ੫	- ੮੪੧
ਅਗਮ ਅਗੋਚਰੁ ਵੇਪਰਵਾਹਾ ਭਗਤਿ ਵਛਲੁ ਅਥਾਹਾ ਹੇ ॥	ਮਾਰੂ ੩, ਸੋਲਾ ੧੨, ੬ : ੩	- ੧੦੫੫
ਅਗਮ ਅਥਾਹ ਬੇਅੰਤ ਪਰੈ ਪਰਟਿਆ ॥	ਰਾਮ ੫, ਵਾਰ, ੧ : ੫	- ੯੫੭
ਅਗਮ ਅਮੋਲਾ ਅਪਰ ਅਪਾਰ ॥	ਭੈਰ ੫, ੩੦, ੧*: ੨	- ੧੧੪੪
ਅਗਮ ਅਲਖ ਕਾਰਣ ਪੁਰਖ ਜੋ ਫੁਰਮਾਵਹਿ ਸੋ ਕਹਉ ॥	ਸਵ ੩, ਕੀਰ, ੧੮ : ੫	- ੧੩੯੫
ਅਗਮ ਗੁਨ ਜਾਨੁ ਨਿਧਾਨੁ ਹਰਿ ਮਨਿ ਧਰਹੁ ਧ੍ਯਾਨੁ ਅਹਿਨਿਸਿ ਕਰਹੁ ਬਚਨ ਗੁਰ ਰਿਦੈ ਧਰਿ ॥	ਸਵ ੪, ਨਲ੍ਯ, ੧੪ : ੨	- ੧੪੦੦
ਅਗਮ ਦਇਆਲ ਕ੍ਰਿਪਾ ਪ੍ਰਭਿ ਧਾਰੀ ਮੁਖਿ ਹਰਿ ਹਰਿ ਨਾਮੁ ਹਮ ਕਹੇ ॥	ਪ੍ਰਭਾ ੪, ੪, ੧ : ੧	- ੧੩੩੬
ਅਗਮ ਦਇਆਲ ਪ੍ਰਭੂ ਊਚਾ ਸਰਣਿ ਸਾਧੂ ਜੋਗੁ ॥	ਗੂਜ ੫, ੨੭, ੪ : ੧	- ੫੦੧
ਅਗਮ ਦ੍ਰੁਗਮ ਗੜਿ ਰਚਿਓ ਬਾਸ ॥	ਭੈਰ ਕਬ, ਅਸ ੧, ੧ : ੧	- ੧੧੬੨
ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥	ਸਵ ੪, ਸਲ੍ਯ, ੨ : ੪	- ੧੪੦੬
ਅਗਮ ਨਿਗਮੁ ਸਤਿਗੁਰੂ ਦਿਖਾਇਆ ॥	ਮਾਰੂ ੩, ਅਸ ੧, ੬ : ੧	- ੧੦੧੬
ਅਗਮ ਪਦਾਰਥ ਲਾਲ ਅਮੋਲਾ ਭਇਓ ਪਰਾਪਤਿ ਗੁਰ ਚਰਨਾਰੈ ॥	ਕਾਨ ੫, ੨੪, ੨ : ੧	- ੧੩੦੨
ਅਗਮ ਰੂਪੁ ਅਬਿਨਾਸੀ ਕਰਤਾ ਪਤਿਤ ਪਵਿਤ ਇਕ ਨਿਮਖ ਜਪਾਈਐ ॥	ਬਿਲਾ ੫, ੯੨, ੧ : ੧	- ੮੨੨
ਅਗਮ ਰੂਪ ਕਾ ਮਨ ਮਹਿ ਥਾਨਾ ॥	ਗਉ ੫, ੧੦੪, ੧ : ੧	- ੧੮੬
ਅਗਮ ਰੂਪੁ ਗੋਬਿੰਦ ਕਾ ਅਨਿਕ ਨਾਮ ਅਪਾਰ ॥	ਮਾਲੀ ੫, ੧, ੪ : ੧	- ੯੮੬
ਅਗਮੁ ਅਗੋਚਰ ਗਤਿ ਗਭੀਰੁ ਸਤਿਗੁਰਿ ਪਰਚਾਯਉ ॥	ਸਵ ੫, ਕਲ੍ਯ, ੮ : ੨	- ੧੪੦੮
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥	ਬਿਹਾ ੪, ਵਾਰ ੧੮ ਸ, ੩, ੧ : ੨	- ੫੫੫

ਅਗੰਮੁ ਅਗੋਚਰੁ ਸਭ ਤੇ ਊਚਾ ਗੁਰ ਕੈ ਸਬਦਿ ਲਖਾਵਣਿਆ ॥	ਮਾਝ ੫, ਅਸ ੩੫, ੧ : ੩	-	੧੩੦
ਅਗਮੁ ਅਗੋਚਰੁ ਸਾਹਿਬੋ ਸਮਰਥੁ ਸਚੁ ਦਾਤਾਰੁ ॥	ਰਾਮ ੫, ਵਾਰ ੧੦ ਸ, ੫, ੧ : ੨	-	੯੬੨
ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ ॥	ਬਸੰ ੫, ਵਾਰ, ੩ : ੪	-	੧੧੯੩
ਅਗਮੁ ਅਗੋਚਰੁ ਕੀਮਤਿ ਨਹੀ ਪਾਈ ਆਪੇ ਅਗਮ ਅਥਾਹਾ ਹੇ ॥	ਮਾਰੂ ੩, ਸੋਲਾ ੧੦, ੧ : ੩	-	੧੦੫੩
ਅਗਮੁ ਅਗੋਚਰੁ ਗੁਰੂ ਦਿਖਾਇਆ ॥	ਮਾਰੂ ੫, ਸੋਲਾ ੪, ੫ : ੧	-	੧੦੭੫
ਅਗਮੁ ਅਗੋਚਰੁ ਦੇਖਿ ਦਿਖਾਏ ਨਾਨਕੁ ਤਾ ਕਾ ਦਾਸੋ ॥	ਰਾਮ ੧, ਸਿਗੋ, ੫ : ੪	-	੯੩੮
ਅਗਮੁ ਅਗੋਚਰੁ ਨਾਮੁ ਹਰਿ ਊਤਮੁ ਹਰਿ ਕਿਰਪਾ ਤੇ ਜਪਿ ਲਇਆ ॥	ਮਲਾ ੪, ੬, ੧ : ੧	-	੧੨੬੪
ਅਗਮੁ ਅਗੋਚਰੁ ਪਾਰਬ੍ਰਹਮੁ ਸਤਿਗੁਰਿ ਦਰਸਾਯਉ ॥	ਸਵ ੫, ਕਲ੍ਯ, ੨ : ੩	-	੧੪੦੭
ਅਗਮੁ ਅਗੋਚਰੁ ਮਿਤਿ ਨਹੀ ਪਾਈ ॥	ਮਾਝ ੪, ਅਸ ੩੪, ੫ : ੧	-	੧੩੦
ਅਗਮੁ ਅਗੋਚਰੁ ਮਿਤਿ ਨਹੀ ਪਾਈਐ ਸਗਲ ਘਟਾ ਆਧਾਰੁ ॥	ਸਾਰ ੫, ੮੬, ੨ : ੧	-	੧੨੨੧
ਅਗੰਮੁ ਅਨੰਤੁ ਅਨਾਦਿ ਆਦਿ ਜਿਸੁ ਕੋਇ ਨ ਜਾਣੈ ॥	ਸਵ ੪, ਮਥੁ, ੧ : ੧	-	੧੪੦੪
ਅਗਰਕ ਉਸ ਕੇ ਵਡੇ ਠਗਾਊ ॥	ਆਸਾ ੫, ੮੭, ੩ : ੧	-	੩੯੨
ਅਗਲੀ ਕਿਛੁ ਖਬਰਿ ਨ ਪਾਈ ॥	ਰਾਮ ੫, ੧੦, ੨ : ੧	-	੮੮੫
ਅਗਲੇ ਮੁਏ ਸਿ ਪਾਛੈ ਪਰੇ ॥	ਗਉ ੫, ੭੮, ੧ : ੧	-	੧੭੮
ਅਗਾਧਿ ਬੋਧ ਸਮਰਥ ਸੁਆਮੀ ਸਰਬ ਕਾ ਭਉ ਭੰਜਨਾ ॥	ਆਸਾ ੫, ਛੰਤ ੬, ੨ : ੫	-	੪੫੬
ਅਗਾਧਿ ਬੋਧਿ ਅਕਥੁ ਕਥੀਐ ਸਹਜਿ ਪ੍ਰਭ ਗੁਣ ਗਾਵਏ ॥	ਬਿਲਾ ੧, ਛੰਤ ੧, ੨ : ੪	-	੮੪੩
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥	ਬਿਹਾ ੫, ੮, ੩ : ੩	-	੫੪੭
ਅਗਾਧਿ ਬੋਧਿ ਹਰਿ ਅਗਮ ਅਪਾਰੇ ॥	ਗਉ ੫, ੧੧੧*, ੪ : ੧	-	੨੦੨
ਅਗਾਧਿ ਬੋਧਿ ਕਿਛੁ ਮਿਤਿ ਨਹੀ ਜਾਨਉ ॥	ਗਉ ੫, ੮੬, ੪ : ੨	-	੧੮੧
ਅਗਿਆਨ ਅੰਧੇਰਾ ਮਿਟਿ ਗਇਆ ਗੁਰ ਗਿਆਨੁ ਦੀਪਾਇਓ ॥	ਗਉ ੫, ਅਸ ੧੪, ੨ : ੧	-	੨੪੧
ਅਗਿਆਨ ਕਾ ਭ੍ਰਮੁ ਕਟੀਐ ਗਿਆਨੁ ਪਰਾਪਤਿ ਹੋਇ ॥	ਰਾਮ ੩, ਵਾਰ ੧ ਸ, ੩, ੩ : ੩	-	੯੪੭
ਅਗਿਆਨ ਬਿਨਾਸਨ ਤਮ ਹਰਣ ਊਚੇ ਅਗਮ ਅਮਾਉ ॥	ਮਾਝ ੫, ਦਿਨ ੧, ੪ : ੭	-	੧੩੭
ਅਗਿਆਨ ਭਰਮੁ ਬਿਨਸੈ ਦੁਖ ਡੇਰਾ ॥	ਕਾਨ ੫, ੪, ੩ : ੧	-	੧੨੯੯
ਅਗਿਆਨ ਮਤੀ ਅੰਧੇਰੁ ਹੈ ਬਿਨੁ ਪਿਰ ਦੇਖੇ ਭੁਖ ਨ ਜਾਇ ॥	ਸਿਰੀ ੩, ੬੧, ੩ : ੨	-	੩੮
ਅਗਿਆਨਮਤੀ ਸਦਾ ਅੰਧਿਆਰਾ ਗੁਰਮੁਖਿ ਬੂਝਿ ਹਰਿ ਗਾਵਣਿਆ ॥	ਮਾਝ ੩, ਅਸ ੩੧, ੨ : ੩	-	੧੨੮
ਅਗਿਆਨ ਮੋਹ ਮਗਨ ਮਹਾ ਪ੍ਰਾਨੀ ਅੰਧਿਆਰੇ ਮਹਿ ਦੀਪ ॥	ਜੈਤ ੫, ੮, ੧*: ੨	-	੭੦੧
ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ ॥	ਸੋਰ ੫, ੬, ੩ : ੨	-	੬੧੦
ਅਗਿਆਨਿ ਨ ਸੂਝੈ ਮਹਾ ਗੁਬਾਰਾ ॥	ਸੂਹੀ ੫, ਅਸ ੧, ੩ : ੨	-	੭੫੯
ਅਗਿਆਨਿ ਲਾਇ ਸਵਾਲਿਆ ਗੁਰ ਗਿਆਨੈ ਲਾਇ ਜਗਾਵੈਗੋ ॥	ਕਾਨ ੪, ਅਸ ੧, ੮ : ੧	-	੧੩੦੮
ਅਗਿਆਨੀ ਅੰਧਾ ਅੰਧੁ ਅੰਧਾਰਾ ॥	ਮਾਝ ੩, ਅਸ ੧੨, ੫ : ੨	-	੧੧੬
ਅਗਿਆਨੀ ਅੰਧਾ ਬਹੁ ਕਰਮ ਦ੍ਰਿੜਾਏ ॥	ਮਾਰੂ ੩, ਸੋਲਾ ੧੨, ੯ : ੧	-	੧੦੫੫
ਅਗਿਆਨੀ ਅੰਧਾ ਮਗੁ ਨ ਜਾਣੈ ਫਿਰਿ ਫਿਰਿ ਆਵਣ ਜਾਵਣਿਆ ॥	ਮਾਝ ੩, ਅਸ ੨, ੫ : ੩	-	੧੧੦
ਅਗਿਆਨੀ ਅੰਧੁ ਨ ਬੂਝਈ ਸਿਰ ਊਪਰਿ ਜਮ ਖੜਗੁ ਕਲਖਾ ॥	ਮਾਰੂ ੩, ਵਾਰ, ੩ : ੩	-	੧੦੮੭
ਅਗਿਆਨੀ ਅੰਧੁ ਬਹੁ ਕਰਮ ਕਮਾਵੈ ਦੂਜੈ ਭਾਇ ਪਿਆਰੁ ॥	ਵਡ ੪, ਵਾਰ ੮ ਸ, ੩, ੨ : ੩	-	੫੮੯
ਅਗਿਆਨੀ ਅੰਧੇ ਦੂਜੈ ਲਾਗੇ ॥	ਮਾਰੂ ੩, ਸੋਲਾ ੧੯, ੧੩ : ੧	-	੧੦੬੩
ਅਗਿਆਨੀ ਜਗਤੁ ਅੰਧੁ ਹੈ ਭਾਈ ਸੂਤੇ ਗਏ ਮੁਹਾਇ ॥	ਸੋਰ ੩, ੯, ੨ : ੨	-	੬੦੩
ਅਗਿਆਨੀ ਮਤਿਹੀਣੁ ਹੈ ਗੁਰ ਬਿਨੁ ਗਿਆਨੁ ਨ ਹੋਇ ॥	ਰਾਮ ੧, ਓਅੰ, ੩੨ : ੬	-	੯੩੪
ਅਗਿਆਨੀ ਮਨਿ ਰੋਸੁ ਕਰੇਇ ॥	ਗਉ ੫, ਸੁਖ ੫, ੨ : ੪	-	੨੬੮
ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ ॥	ਗਉ ੫, ੧੫੦*, ੧ : ੧	-	੨੧੨
ਅਗਿਆਨੁ ਅਧੇਰਾ ਸੰਤੀ ਕਾਟਿਆ ਜੀਅ ਦਾਨੁ ਗੁਰ ਦੈਣੀ ॥	ਦੇਵ ੫, ੯, ੧ : ੧	-	੫੩੦
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥	ਆਸਾ ੪, ਛੰਤ ੧੮, ੧ : ੨	-	੪੫੦
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਪ੍ਰਚੰਡੁ ਬਲਾਇਆ ॥	ਸਿਰੀ ੪, ਛੰਤ ੧, ੨ : ੨	-	੭੮
ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥	ਬਿਲਾ ੪, ਛੰਤ ੨, ੨ : ੩	-	੮੪੫
ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ ॥	ਗਉ ੪, ੬੨, ੩ : ੨	-	੧੭੨
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥	ਬਿਲਾ ੪, ਵਾਰ ੧ ਸ, ੪, ੧ : ੫	-	੮੪੯
ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥	ਕਲਿ ੪, ਅਸ ੬, ੭ : ੨	-	੧੩੨੬
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥	ਮਾਰੂ ੩, ਸੋਲਾ ੨੩, ੧੫ : ੧	-	੧੦੬੭

ਅਘ ਕੋਟਿ ਹਰਤੇ ਨਾਮ ਲਈ ॥	ਮਲਾ ੫, ੨੬, ੨ : ੨	- ੧੨੭੨
ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥	ਵਡ ੪, ਘੋੜੀ ੧, ੩ : ੪	- ੫੭੫
ਅਚਰਜ ਏਕੁ ਸੁਨਹੁ ਰੇ ਪੰਡੀਆ ਅਬ ਕਿਛੁ ਕਹਨੁ ਨ ਜਾਈ ॥	ਸਿਰੀ ਕਬ, ੩, ੧ : ੧	- ੯੨
ਅਚਰਜ ਸਾਦ ਤਾ ਕੇ ਬਰਨੇ ਨ ਜਾਹੀ ॥	ਸੂਹੀ ੫, ੨੭, ੨ : ੨	- ੭੪੨
ਅਚਰਜ ਕਥਾ ਮਹਾ ਅਨੂਪ ॥	ਗੋਂਡ ੫, ੨੧, ੧*: ੧	- ੮੬੮
ਅਚਰਜ ਰੂਪ ਸੰਤਨ ਰਚੇ ਨਾਨਕ ਨਾਮਹਿ ਰੰਗ ॥	ਗਉ ੫, ਵਾਰ ੬ ਸ, ੫, ੧ : ੨	- ੩੧੯
ਅਚਰਜ ਰੂਪੁ ਨਿਰੰਜਨੋ ਗੁਰਿ ਮੇਲਾਇਆ ਮਾਇ ॥	ਸਿਰੀ ਪੰ, ੮੩, ੧ : ੪	- ੪੬
ਅਚਰਜੁ ਏਕੁ ਸੁਨਹੁ ਰੇ ਭਾਈ ਗੁਰਿ ਐਸੀ ਬੂਝ ਬੁਝਾਈ ॥	ਗਉ ੫, ੧੬੧*, ੩ : ੧	- ੨੧੫
ਅਚਰਜੁ ਸੁਨਿਓ ਪਰਾਪਤਿ ਭੇਟੁਲੇ ਸੰਤ ਚਰਨ ਚਰਨ ਮਨੁ ਲਾਈਐ ॥	ਬਿਲਾ ੫, ੯੨, ੧ : ੨	- ੮੨੨
ਅਚਰਜੁ ਕਿਛੁ ਕਹਣੁ ਨ ਜਾਈ ॥	ਰਾਮ ੫, ੪, ੧*: ੧	- ੮੮੩
ਅਚਰਜੁ ਕੀਆ ਕਰਨੈਹਾਰੈ ਨਾਨਕੁ ਸਚੁ ਵਡਿਆਈ ॥	ਧਨਾ ੫, ੨੮, ੪ : ੨	- ੬੭੮
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥	ਭੈਰ ੫, ੧੦, ੨ : ੧	- ੧੧੩੮
ਅਚਰਜੁ ਤੇਰੀ ਵਡਿਆਈ ॥	ਸੋਰ ੫, ੮੭, ੨ : ੩	- ੬੩੦
ਅਚਰਜੁ ਭਇਆ ਜੀਵ ਤੇ ਸੀਉ ॥	ਗਉ ਕਬ, ਥਿਤੀ, ੧੩ : ੪	- ੩੪੪
ਅਚਰਜੁ ਰੂਪੁ ਵਡੀ ਵਡਿਆਈ ॥	ਮਾਰੂ ੫, ਸੋਲਾ ੧੪, ੧੫ : ੨	- ੧੦੮੬
ਅਚਰੁ ਚਰੈ ਤਾ ਸਿਧਿ ਹੋਈ ਸਿਧੀ ਤੇ ਬੁਧਿ ਪਾਈ ॥	ਸੋਰ ੪, ੯, ੧ : ੧	- ੬੦੭
ਅਚਰੁ ਚਰੈ ਤਾ ਨਿਰਮਲੁ ਹੋਇ ॥	ਗਉ ੩, ੨੫, ੩ : ੨	- ੧੫੯
ਅਚਰੁ ਚਰੈ ਤਾ ਨਿਰਮਲੂ ਹੋਈ ॥	ਧਨਾ ੩, ੬, ੩ : ੨	- ੬੬੫
ਅਚਰੁ ਚਰੈ ਤਾਂ ਭਰਮੁ ਚੁਕਾਏ ॥	ਆਸਾ ੧, ਅਸ ੩, ੩ : ੨	- ੪੧੨
ਅਚਰੁ ਚਰੈ ਬਿਬੇਕ ਬੁਧਿ ਪਾਏ ਪੁਰਖੈ ਪੁਰਖੁ ਮਿਲਾਇ ॥	ਮਲਾ ੩, ਅਸ ੧, ੪ : ੨	- ੧੨੭੬
ਅਚਲ ਅਮਰ ਨਿਰਭੈ ਪਦੁ ਪਾਇਓ ਜਗਤ ਜਾਹਿ ਹੈਰਾਨੋ ॥	ਬਿਲਾ ੯, ੧, ੨ : ੧	- ੮੩੦
ਅੰਚਲਾ ਗਹਾਇਓ ਜਨ ਅਪੁਨੇ ਕਉ ਮਨੁ ਬੀਧੋ ਪ੍ਰੇਮ ਕੀ ਖੋਰੀ ॥	ਨਟ ੫, ੬, ੧ : ੧	- ੯੭੯
ਅੰਚਲਿ ਲਾਇ ਸਭ ਸਿਸਟਿ ਤਰਾਈ ॥	ਮਾਝ ੫, ੪੮, ੪ : ੧	- ੧੦੮
ਅੰਚਲਿ ਲਾਇ ਤਰਾਇਆ ਭਾਈ ਭਉਜਲੁ ਦੁਖੁ ਸੰਸਾਰੁ ॥	ਸੋਰ ੫, ਅਸ ੧, ੯ : ੧	- ੬੪੦
ਅੰਚਲੁ ਗਹਿਆ ਸਾਧ ਕਾ ਨਾਨਕ ਭੈ ਸਾਗਰੁ ਪਾਰਿ ਪਰਾਇ ॥	ਆਸਾ ੫, ਬਿਰ ੩, ੮ : ੧	- ੪੩੧
ਅੰਚਲੁ ਗਹਿ ਕੈ ਸਾਧ ਕਾ ਤਰਣਾ ਇਹੁ ਸੰਸਾਰੁ ॥	ਗਉ ੫, ੧੭੨*, ੨ : ੧	- ੨੧੮
ਅਚਾਰਵੰਤਿ ਸਾਈ ਪਰਧਾਨੇ ॥	ਮਾਝ ੫, ੧੧, ੩ : ੧	- ੯੭
ਅਚਿੰਤ ਸੋਇ ਜਾਗਨੁ ਉਠਿ ਬੈਸਨੁ ਅਚਿੰਤ ਹਸਤ ਬੈਰਾਗੀ ॥	ਸਾਰ ੫, ੬੭, ੨ : ੧	- ੧੨੧੭
ਅਚਿੰਤ ਹਮਾਰੀ ਪੂਰਨ ਆਸਾ ॥	ਭੈਰ ੫, ਅੰਸ ੩, ੪ : ੨	- ੧੧੫੭
ਅਚਿੰਤ ਹਮਾਰੇ ਬਿਨਸੇ ਬੈਰ ॥	ਭੈਰ ੫, ਅਸ ੩, ੫ : ੧	- ੧੧੫੭
ਅਚਿੰਤ ਹਮਾਰੇ ਮਿਟੇ ਅੰਧੇਰ ॥	ਭੈਰ ੫, ਅਸ ੩, ੫ : ੨	- ੧੧੫੭
ਅਚਿੰਤ ਹਮਾਰੈ ਅਨਹਤ ਵਾਜੈ ॥	ਭੈਰ ੫, ਅਸ ੩, ੬ : ੩	- ੧੧੫੭
ਅਚਿੰਤ ਹਮਾਰੈ ਸਬਦਿ ਉਧਾਰ ॥	ਭੈਰ ੫, ਅਸ ੩, ੨ : ੩	- ੧੧੫੭
ਅਚਿੰਤ ਹਮਾਰੈ ਕਾਰਜ ਪੂਰੇ ॥	ਭੈਰ ੫, ਅਸ ੩, ੩ : ੧	- ੧੧੫੭
ਅਚਿੰਤ ਹਮਾਰੈ ਗੋਬਿੰਦੁ ਗਾਜੈ ॥	ਭੈਰ ੫, ਅਸ ੩, ੬ : ੪	- ੧੧੫੭
ਅਚਿੰਤ ਹਮਾਰੈ ਬੈਰੀ ਮੀਤਾ ॥	ਭੈਰ ੫, ਅਸ ੩, ੩ : ੩	- ੧੧੫੭
ਅਚਿੰਤ ਹਮਾਰੈ ਭਰੇ ਭੰਡਾਰ ॥	ਭੈਰ ੫, ਅਸ ੩, ੨ : ੪	- ੧੧੫੭
ਅਚਿੰਤ ਹਮਾਰੈ ਭੋਜਨ ਭਾਉ ॥	ਭੈਰ ੫, ਅਸ ੩, ੨ : ੧	- ੧੧੫੭
ਅਚਿੰਤ ਹਮਾਰੈ ਮਨੁ ਪਤੀਆਨਾ ॥	ਭੈਰ ੫, ਅਸ ੩, ੭ : ੧	- ੧੧੫੭
ਅਚਿੰਤ ਹਮਾਰੈ ਲਥੇ ਵਿਸੂਰੇ ॥	ਭੈਰ ੫, ਅਸ ੩, ੩ : ੨	- ੧੧੫੭
ਅਚਿੰਤ ਹਮਾਰੈ ਲੀਚੈ ਨਾਉ ॥	ਭੈਰ ੫, ਅਸ ੩, ੨ : ੨	- ੧੧੫੭
ਅਚਿੰਤ ਹਮ੍ਾ ਕਉ ਸਗਲ ਸਿਧਾਂਤੁ ॥	ਭੈਰ ੫, ਅਸ ੩, ੪ : ੩	- ੧੧੫੭
ਅਚਿੰਤ ਕੰਮ ਕਰਹਿ ਪ੍ਰਭ ਤਿਨ ਕੇ ਜਿਨ ਹਰਿ ਕਾ ਨਾਮੁ ਪਿਆਰਾ ॥	ਸੋਰ ੩, ਅਸ ੧, ੫ : ੧	- ੬੩੮
ਅਚਿੰਤ ਚਰੀ ਹਥਿ ਹਰਿ ਹਰਿ ਟੇਕਾ ॥	ਭੈਰ ੫, ਅਸ ੩, ੭ : ੪	- ੧੧੫੭
ਅਚਿੰਤ ਠਾਕੁਰ ਭੇਟੇ ਗੁਣਤਾਸ ॥	ਰਾਮ ੫, ੪੪, ੧ : ੪	- ੮੯੬
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥	ਮਾਰੂ ੪, ਸੋਲਾ ੨, ੬ : ੩	- ੧੦੭੦
ਅਚਿੰਤ ਨਾਮੁ ਵਸਿਆ ਮਨਿ ਆਈ ॥	ਬਿਲਾ ੩, ੬, ੧ : ੨	- ੭੯੮

ਅਚਿੰਤ ਪ੍ਰਭੂ ਹਮ ਕੀਆ ਦਿਲਾਸਾ ॥	ਭੈਰ ੫, ਅਸ ੩, ੪ : ੧	੧੧੫੭
ਅਚਿੰਤ ਪ੍ਰਭੂ ਧੁਰਿ ਲਿਖਿਆ ਲੇਖੁ ॥	ਭੈਰ ੫, ਅਸ ੩, ੮ : ੧	੧੧੫੭
ਅਚਿੰਤ ਮਿਟਿਓ ਹੈ ਸਗਲੋ ਭਰਮਾ ॥	ਭੈਰ ੫, ਅਸ ੩, ੬ : ੧	੧੧੫੭
ਅਚਿੰਤ ਮਿਲਿਓ ਪ੍ਰਭੁ ਠਾਕੁਰੁ ਏਕੁ ॥	ਭੈਰ ੫, ਅਸ ੩, ੮ : ੨	੧੧੫੭
ਅਚਿੰਤ ਲਾਲੁ ਗ੍ਰਿਹ ਭੀਤਰਿ ਪ੍ਰਗਟਿਓ ਅਗਮ ਜੈਸੇ ਪਰਖਾਵਤ ॥	ਸਾਰ ੫, ੯, ੩ : ੨	੧੨੦੪
ਅਚਿੰਤ ਵਸਿਓ ਮਨਿ ਸੁਖ ਬਿਸ੍ਰਾਮਾ ॥	ਭੈਰ ੫, ਅਸ ੩, ੬ : ੨	੧੧੫੭
ਅਚਿੰਤੁ ਹਮ ਕਉ ਗੁਰਿ ਦੀਨੋ ਮੰਤੁ ॥	ਭੈਰ ੫, ਅਸ ੩, ੪ : ੪	੧੧੫੭
ਅਚਿੰਤੁ ਹਰਿ ਨਾਮੁ ਤਿਨ ਕੈ ਮਨਿ ਵਸਿਆ ਸਚੈ ਸਬਦਿ ਸਮਾਹਿ ॥	ਵਡ ੪, ਵਾਰ ੧੬ ਸ, ੩, ੧ : ੨	੫੯੨
ਅਚਿੰਤੁ ਜਾਲੁ ਕਾਲੁ ਚਕ੍ਰੁ ਪੇਲ ॥	ਰਾਮ ੫, ੫੨, ੧ : ੪	੮੯੯
ਅਚਿੰਤੋ ਉਪਜਿਓ ਸਗਲ ਬਿਬੇਕਾ ॥	ਭੈਰ ੫, ਅਸ ੩, ੭ : ੩	੧੧੫੭
ਅਚਿੰਤੋ ਹੀ ਇਹੁ ਮਨੁ ਵਸਿ ਕੀਤਾ ॥	ਭੈਰ ੫, ਅਸ ੩, ੩ : ੪	੧੧੫੭
ਅਚਿੰਤੋ ਹੀ ਪ੍ਰਭੁ ਘਟਿ ਘਟਿ ਡੀਠਾ ॥	ਭੈਰ ੫, ਅਸ ੩, ੫ : ੪	੧੧੫੭
ਅਚਿੰਤੋ ਹੀ ਮਨਿ ਕੀਰਤਨੁ ਮੀਠਾ ॥	ਭੈਰ ੫, ਅਸ ੩, ੫ : ੩	੧੧੫੭
ਅਚੁਤ ਪਾਰਬ੍ਰਹਮ ਪਰਮੇਸੁਰ ਅੰਤਰਜਾਮੀ ॥	ਮਾਰੂ ੫, ਸੋਲਾ ੧੧, ੧ : ੧	੧੦੮੨
ਅਚੁਤ ਪੂਜਾ ਜੋਗ ਗੋਪਾਲ ॥	ਬਿਲਾ ੫, ੧੦੨, ੧*: ੧	੮੨੪
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੧੮ ॥	ਗੂਜ ੫, ੧੮, ੨ : ੨	੪੯੯
ਅਚੇਤ ਪਿੰਡੀ ਅਗਿਆਨ ਅੰਧਾਰੁ ॥	ਬਿਲਾ ੩, ਵਾ ੨, ੮ : ੩	੮੪੨
ਅਚੇਤ ਬਿਵਸਥਾ ਮਹਿ ਲਪਟਾਨੈ ॥	ਸੂਹੀ ੫, ੧੬, ੧*: ੨	੭੪੦
ਅਚੇਤ ਮੂੜਾ ਨ ਜਾਣੰਤ ਘਟੰਤ ਸਾਸਾਂ ਨਿਤ ਪ੍ਰਤੇ ॥	ਸਸ ੫, ੬੧ : ੧	੧੩੫੯
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ ॥	ਸੋਰ ਰਵਿ, ੧, ੨ : ੨	੬੫੮
ਅਛਲ ਅਛੇਦ ਅਪਾਰ ਪ੍ਰਭ ਊਚਾ ਜਾ ਕਾ ਰੂਪੁ ॥	ਧਨਾ ੫, ੨੭, ੩ : ੧	੬੭੭
ਅਛਲ ਅਛੇਦ ਅਭੇਦ ਦਇਆਲ ॥	ਗੋਂਡ ੫, ੨੧, ੪ : ੩	੮੬੮
ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ ॥	ਬਿਲਾ ੫, ੬੧, ੧ : ੨	੮੧੬
ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥	ਸਿਰੀ ੧, ੩੩, ੧ : ੧	੨੫
ਅਜਹੁ ਸੁ ਨਾਉ ਸਮੁੰਦ੍ਰ ਮਹਿ ਕ੍ਰਿਆ ਜਾਨਉ ਕਿਆ ਹੋਇ ॥	ਸਲੋ ਕਬ, ੩੯ : ੨	੧੩੬੬
ਅਜਹੁ ਨ ਆਇਓ ਤ੍ਰਿਭਵਣ ਧਣੀ ॥	ਭੈਰ ਨਾਮ, ੧੦, ੧੪ : ੨	੧੧੬੬
ਅਜਹੂ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥	ਬਿਲਾ ਕਬ, ੩, ੧ : ੨	੮੫੫
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥	ਸੋਰ ੯, ੮, ੨ : ੧	੬੩੩
ਅਜਹੂ ਕਛੁ ਬਿਗਰਿਓ ਨਹੀ ਜੋ ਪ੍ਰਭ ਗੁਨ ਗਾਵੈ ॥	ਤਿਲੰ ੯, ੧, ੨ : ੧	੭੨੬
ਅਜਹੂ ਜੀਉ ਨ ਛੋਡਈ ਰੰਕਾਈ ਨੈਨਾਹ ॥	ਸਲੋ ਕਬ, ੧੧੮ : ੨	੧੩੭੦
ਅਜ ਕੈ ਵਸਿ ਗੁਰਿ ਕੀਨੋ ਕੇਹਰਿ ਕੂਕਰ ਤਿਨਹਿ ਲਗਾਈ ਰੇ ॥	ਆਸਾ ੫, ੪੪, ੧*: ੨	੩੮੧
ਅਜਗਰ ਕਪਟੁ ਕਹਹੁ ਕਿਉ ਖੁਲ੍ਹੈ ਬਿਨੁ ਸਤਿਗੁਰ ਤਤੁ ਨ ਪਾਇਆ ॥	ਮਾਰੂ ੧, ਸੋਲਾ ੨੨, ੧੧ : ੩	੧੦੪੩
ਅਜਗਰਿ ਭਾਰਿ ਲਦੇ ਅਤਿ ਭਾਰੀ ਮਰਿ ਜਨਮੇ ਜਨਮੁ ਗਵਾਇਆ ॥	ਮਲਾ ੧, ੩, ੧ : ੪	੧੨੫੫
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥	ਸੂਹੀ ੧, ੮, ੧ : ੩	੭੩੦
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥	ਸੂਹੀ ੧, ੮, ੨ : ੩	੭੩੦
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ ॥	ਸੂਹੀ ੧, ੮, ੩ : ੩	੭੩੦
ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਤਉ ਪਾਈਐ ॥	ਸੂਹੀ ੧, ੮, ੪ : ੩	੭੩੦
ਅੰਜਨ ਮਾਹਿ ਨਿਰੰਜਨਿ ਰਹੀਐ ਬਹੁੜਿ ਨ ਭਵਜਲਿ ਪਾਇਆ ॥	ਗਉ ਕਬ, ਅਸ ੪੬, ੧ : ੨	੩੩੨
ਅੰਜਨ ਮਾਹਿ ਨਿਰੰਜਨੁ ਜਾਤਾ ਜਿਨ ਕਉ ਨਦਰਿ ਤੁਮਾਰੀ ਜੀਉ ॥	ਮਾਰੂ ੩, ਅਸ ੧, ੬ : ੩	੧੦੧੬
ਅੰਜਨ ਮਾਹਿ ਨਿਰੰਜਨੁ ਪਾਇਆ ਜੋਤੀ ਜੋਤਿ ਮਿਲਾਵਣਿਆ ॥	ਮਾਝ ੩, ਅਸ ੬, ੧*: ੨	੧੧੨
ਅੰਜਨੁ ਸਾਰਿ ਨਿਰੰਜਨੁ ਜਾਣੈ ਸਰਬ ਨਿਰੰਜਨੁ ਰਾਇਆ ॥	ਮਾਰੂ ੧, ਸੋਲਾ ੧੯, ੯ : ੩	੧੦੪੦
ਅੰਜਨੁ ਤੈਸਾ ਅੰਜੀਐ ਜੈਸਾ ਪਿਰ ਭਾਵੈ ॥	ਸੂਹੀ ੧, ਛੰਤ ੫, ੪ : ੧	੭੬੬
ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ ॥	ਮਾਰੂ ਕਬ, ੨, ੩ : ੧	੧੧੦੩
ਅੰਜਨੁ ਨਾਮੁ ਤਿਸੈ ਤੇ ਸੂਝੈ ਗੁਰ ਸਬਦੀ ਸਚੁ ਜਾਨਿਆ ॥	ਸੂਹੀ ੧, ਛੰਤ ੫, ੪ : ੬	੭੬੬
ਅਜਪਾ ਜਾਪੁ ਜਪੈ ਮੁਖਿ ਨਾਮ ॥	ਬਿਲਾ ੧, ਥਿਤੀ, ੧੬ : ੪	੮੪੦
ਅਜਪਾ ਜਾਪੁ ਨ ਵੀਸਰੈ ਆਦਿ ਜੁਗਾਦਿ ਸਮਾਇ ॥	ਮਲਾ ੧, ਵਾਰ ੨੭ ਸ, ੧, ੧ : ੮	੧੨੯੧
ਅਜਬ ਕੰਮ ਕਰਤੇ ਹਰਿ ਕੇਰੇ ॥	ਮਾਝ ੩, ਅਸ ੧੬, ੫ : ੧	੧੧੮

ਅਜਰ ਗਹੁ ਜਾਰਿ ਲੈ ਅਮਰ ਗਹੁ ਮਾਰਿ ਲੈ ਭ੍ਰਾਤਿ ਤੁਜਿ ਛੋਡਿ ਤਉ ਅਪਿਉ ਪੀਜੈ ॥	ਮਾਰੂ ੧, ੯, ੨ : ੧	-	੯੯੧
ਅਜਰਾਈਲਿ ਫੜੇ ਫੜਿ ਕੁਠੇਂ ॥	ਮਾਰੂ ੫, ਅਸ ੮, ੨ : ੨	-	੧੦੧੯
ਅਜਰਾਈਲੁ ਫਰੇਸਤਾ ਹੋਸੀ ਆਇ ਤਈ ॥	ਰਾਮ ੩, ਵਾਰ ੧੩ ਸ, ੧, ੨ : ੪	-	੯੫੩
ਅਜਰਾਈਲੁ ਫਰੇਸਤਾ ਕੈ ਘਰਿ ਨਾਠੀ ਅਜੁ ॥	ਸਲੋ ਫਰ, ੬੮ : ੨	-	੧੩੮੧
ਅਜਰਾਈਲੁ ਫਰੇਸਤਾ ਤਿਲ ਪੀੜੇ ਘਾਣੀ ॥	ਗਉ ੪, ਵਾਰ, ੫, ੨੭ : ੫	-	੩੧੫
ਅਜਰਾਈਲੁ ਯਾਰੁ ਬੰਦੇ ਜਿਸੁ ਤੇਰਾ ਆਧਾਰੁ ॥	ਤਿਲੰ ੫, ੪, ੩ : ੧	-	੭੨੪
ਅਜਰੁ ਜਰੈ ਸੁ ਨਿਝਰੁ ਝਰੈ ॥	ਰਾਮ ਬੇਣੀ, ੧, ੭ : ੫	-	੯੭੪
ਅਜਰੁ ਜਰੈ ਤ ਨਉ ਕੁਲ ਬੰਧੁ ॥	ਮੁਲਾ ੧, ਵਾਰ ੨੪ ਸ, ੧, ੨ : ੧	-	੧੨੮੯
ਅਜਰੁ ਜਰੈ ਨੀਝਰੁ ਝਰੈ ਅਮਰ ਅਨੰਦ ਸਰੂਪ ॥	ਪ੍ਰਭਾ ੧, ੧੩, ੫ : ੧	-	੧੩੩੧
ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪਿ ਕੇਹਰਹ ॥	ਸਸ ੫, ੪੧ : ੧	-	੧੩੫੭
ਅਜਾਮਲ ਕਉ ਅੰਤ ਕਾਲ ਮਹਿ ਨਾਰਾਇਨੁ ਸੁਧਿ ਆਈ ॥	ਰਾਮ ੯, ੧, ੨ : ੧	-	੯੦੨
ਅਜਾਮਲ ਗਜ ਗਨਿਕਾ ਪਤਿਤ ਕਰਮ ਕੀਨੇ ॥	ਧਨਾ ਕਬ, ੫, ੨ : ੧	-	੬੯੨
ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥	ਨਟ ੪, ਅਸ ੩, ੨ : ੧	-	੯੮੧
ਅਜਾਮਲੁ ਉਧਰਿਆ ਕਹਿ ਏਕ ਬਾਰ ॥	ਬਸੰ ੫, ਅਸ ੧, ੧ : ੨	-	੧੧੯੨
ਅਜਾਮਲੁ ਗਨਿਕਾ ਜਿਹ ਸਿਮਰਤ ਮੁਕਤ ਭਏ ਜੀਅ ਜਾਨੋ ॥	ਬਿਲਾ ੯, ੧, ੧*: ੨	-	੮੩੦
ਅਜਾਮਲੁ ਪਾਪੀ ਜਗੁ ਜਾਨੇ ਨਿਮਖ ਮਾਹਿ ਨਿਸਤਾਰਾ ॥	ਸੋਰ ੯, ੪, ੩ : ੧	-	੬੩੨
ਅਜਾਮਲੁ ਪਿੰਗੁਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥	ਕੇਦਾ ਰਵਿ, ੧, ੩ : ੧	-	੧੧੨੪
ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ ॥	ਵਡ ੧, ਅਲਾ ੪, ੨ : ੬	-	੫੮੧
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ ॥	ਸਲੋ ਫਰ, ੩੦ : ੧	-	੧੩੭੯
ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥	ਸਲੋ ਫਰ, ੨੦ : ੨	-	੧੩੭੮
ਅਜੈ ਸੁ ਚੋਭ ਕਉ ਬਿਲਲ ਬਿਲਾਤੇ ਨਰਕੇ ਘੋਰ ਪਚਾਹੀ ॥	ਰਾਮ ਕਬ, ੩, ੪ : ੨	-	੯੬੯
ਅਜੈ ਸੁ ਜਾਗਉ ਆਸ ਪਿਆਸੀ ॥	ਆਸਾ ੧, ੨੬, ੩*: ੧	-	੩੫੭
ਅਜੈ ਸੁ ਰਬੁ ਨ ਬਾਹੁੜਿਓ ਦੇਖੁ ਬੰਦੇ ਕੇ ਭਾਗ ॥	ਸਲੋ ਫਰ, ੯੦ : ੨	-	੧੩੮੨
ਅਜੈ ਸੁ ਰੋਵੈ ਭੀਖਿਆ ਖਾਇ ॥	ਰਾਮ ੩, ਵਾਰ ੧੪ ਸ, ੧, ੧ : ੩	-	੯੫੩
ਅਜੈ ਗੰਗ ਜਲੁ ਅਟਲੁ ਸਿਖ ਸੰਗਤਿ ਸਭ ਨਾਵੈ ॥	ਸਵ ੫, ਹਰਿ, ੮ : ੧	-	੧੪੦੯
ਅਜੈ ਚਵਰੁ ਸਿਰਿ ਢੁਲੈ ਨਾਮੁ ਅੰਮ੍ਰਿਤੁ ਮੁਖਿ ਲੀਅਉ ॥	ਸਵ ੫, ਹਰਿ, ੮ : ੩	-	੧੪੦੯
ਅਜੈਮਲ ਕੀਓ ਬੈਕੁੰਠਹਿ ਥਾਨ ॥	ਗੋਂਡ ਨਾਮ, ੫, ੨ : ੨	-	੮੭੪
ਅਜੌਂ ਨ ਪਤ੍ਯਾਇ ਨਿਗਮ ਭਏ ਸਾਖੀ ॥	ਜੈਤ ਰਵਿ, ੧, ੩ : ੨	-	੭੧੦
ਅਟਕਿਓ ਸੁਤ ਬਨਿਤਾ ਸੰਗ ਮਾਇਆ ਦੇਵਨਹਾਰੁ ਦਾਤਾਰੁ ਬਿਸੇਰੋ ॥	ਕਾਨ ੫, ੨੫, ੨ : ੧	-	੧੩੦੨
ਅਟਲ ਅਖਇਓ ਦੇਵਾ ਮੋਹਨ ਅਲਖ ਅਪਾਰਾ ॥	ਮਾਰੂ ੫, ੨੨, ੪ : ੧	-	੧੦੦੬
ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀ ਤੁਝੁ ਗਾਇਓ ॥	ਮਾਰੂ ੫, ਅਸ ੧, ੪ : ੧	-	੧੦੧੭
ਅਟਲ ਅਛਲੁ ਗੁਰਮਤੀ ਧਾਰੁ ॥	ਆਸਾ ੧, ਅਸ ੩, ੮ : ੨	-	੪੧੩
ਅਟਲ ਅਛੇਦ ਅਭੇਦ ਸੁਆਮੀ ਸਰਣਿ ਤਾ ਕੀ ਆਉ ॥	ਗੂਜ ੫, ੨੮, ੩ : ੧	-	੫੦੧
ਅਟਲ ਸੁਖੁ ਨਾਨਕ ਪਾਇਆ ॥	ਸੋਰ ੫, ੫੫, ੪ : ੪	-	੬੨੨
ਅਟਲ ਪਦਵੀ ਨਾਮ ਸਿਮਰਣ ਦ੍ਰਿੜੁ ਨਾਨਕ ਹਰਿ ਹਰਿ ਸਰਣ ॥	ਗੂਜ ੫, ੨੯, ੪ : ੨	-	੫੦੨
ਅਟਲ ਪਦਾਰਥੁ ਪਾਇਆ ॥	ਮਾਝ ੫, ਅਸ ੩੮, ੮ : ੧	-	੧੩੨
ਅਟਲ ਬਚਨੁ ਸਾਧੂ ਜਨਾ ਸਭ ਮਹਿ ਪ੍ਰਗਟਾਇਆ ॥	ਬਿਲਾ ੫, ੪੬, ੧ : ੧	-	੮੧੨
ਅਟਲ ਬਚਨੁ ਨਾਨਕ ਗੁਰ ਤੇਰਾ ਸਫਲ ਕਰੁ ਮਸਤਕਿ ਧਾਰਿਆ ॥	ਸੋਰ ੫, ੪੯, ੨ : ੨	-	੬੨੧
ਅਟਲ ਭਇਓ ਧ੍ਰੂਅ ਜਾ ਕੈ ਸਿਮਰਨਿ ਅਰੁ ਨਿਰਭੈ ਪਦੁ ਪਾਇਆ ॥	ਸੋਰ ੯, ੪, ੧ : ੧	-	੬੩੨
ਅਟਲੁ ਅਡੋਲੁ ਅਤੋਲੁ ਮੁਰਾਰੇ ॥	ਮਾਰੂ ੧, ਸੋਲਾ ੧੪, ੯ : ੧	-	੧੦੩੪
ਅਟਲੁ ਅਥਾਹੁ ਅਤੋਲੁ ਤੂ ਤੇਰਾ ਅੰਤੁ ਨ ਪਾਰਾਵਾਰਿਆ ॥	ਰਾਮ ਬਸ, ਵਾਰ, ੭ : ੪	-	੯੬੮
ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ ॥	ਮਾਝ ੫, ਬਾਰਾ, ੧੨ : ੬	-	੧੩੬
ਅਠਸਠਿ ਤੀਰਥ ਹਰਿ ਨਾਮੁ ਹੈ ਕਿਲਵਿਖ ਕਾਟਣਹਾਰਾ ॥	ਮਾਰੂ ੧, ਅਸ ੧, ੨ : ੩	-	੧੦੦੯
ਅਠਸਠਿ ਤੀਰਥ ਕਾ ਮੁਖਿ ਟਿਕਾ ਤਿਤੁ ਘਟਿ ਮਤਿ ਵਿਗਾਸੁ ॥	ਸਿਰੀ ੧, ੮, ੧ : ੨	-	੧੭
ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹਾਉਗੋ ॥	ਰਾਮ ਨਾਮ, ੨, ੩ : ੨	-	੯੭੩
ਅਠਸਠਿ ਤੀਰਥ ਜਹ ਸਾਧ ਪਗ ਧਰਹਿ ॥	ਰਾਮ ੫, ੨੫, ੩ : ੧	-	੮੯੦

ਅਣਮੰਗਿਆ ਦਾਨੁ ਦੀਜੈ ਦਾਤੇ ਤੇਰੀ ਭਗਤਿ ਭਰੇ ਭੰਡਾਰਾ ॥	ਆਸਾ ੧, ਛੰਤ ੨, ੪ : ੫	-	੪੩੭
ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ॥	ਰਾਮ ੧, ਓਅੰ, ੩੪ : ੮	-	੯੩੪
ਅਣਮੰਗਿਆ ਦਾਨੁ ਦੇਵਣਾ ਕਹੁ ਨਾਨਕ ਸਚੁ ਸਮਾਲਿ ਜੀਉ ॥	ਸਿਰੀ ੧, ਅਸ ੨੮, ੨੪ : ੩	-	੭੩
ਅਣਮੜਿਆ ਮੰਦਲੁ ਬਾਜੈ ॥	ਸੋਰ ਨਾਮ, ੩, ੧ : ੧	-	੬੫੭
ਅੰਤ ਕਾਰਣਿ ਕੇਤੇ ਬਿਲਲਾਹਿ ॥	ਜਪੁ ੧, ੨੪ : ੭	-	੫
ਅੰਤ ਕਾਲਿ ਕੋ ਬੇਲੀ ਨਾਹੀ ॥	ਮਾਰੂ ੧, ਸੋਲਾ ੩, ੧੬ : ੧	-	੧੦੨੩
ਅੰਤ ਕਾਲਿ ਜਮੁ ਜੋਹਿ ਨ ਸਾਕੈ ਹਰਿ ਬੋਲਹੁ ਰਾਮੁ ਪਿਆਰਾ ਹੇ ॥	ਮਾਰੂ ੧, ਸੋਲਾ ੧੦, ੫ : ੩	-	੧੦੩੦
ਅੰਤ ਕਾਲਿ ਜਮੁ ਮਾਰੈ ਠੇਹ ॥	ਮਲਾ ੧, ੮, ੧ : ੪	-	੧੨੫੭
ਅੰਤ ਕਾਲਿ ਤੇਰਾ ਬੇਲੀ ਹੋਵੈ ਸਦਾ ਨਿਬਹੈ ਤੇਰੈ ਨਾਲਿ ॥	ਸੋਰ ੩, ੫, ੧*: ੨	-	੬੦੧
ਅੰਤ ਕਾਲਿ ਤੇਰੈ ਆਵੈ ਕਾਮ ॥	ਬਸੰ ੧, ਅਸ ੫, ੧*: ੨	-	੧੧੮੯
ਅੰਤ ਕਾਲਿ ਫਿਰਿ ਫਿਰਿ ਨ ਰੋਇ ॥	ਬਸੰ ੫, ੯, ੨ : ੪	-	੧੧੮੨
ਅੰਤ ਕਾਲਿ ਭਜਿ ਜਾਹਿਗੇ ਕਾਹੇ ਜਲਹੁ ਕਰੋਪੀ ॥	ਬਿਲਾ ੫, ੩੬, ੩ : ੨	-	੮੦੯
ਅੰਤ ਕਾਲਿ ਮੂੜੇ ਚੋਟ ਖਾਹਿ ॥	ਬਸੰ ੧, ਅਸ ੫, ੭ : ੨	-	੧੧੮੯
ਅੰਤ ਕੀ ਬਾਰ ਊਠਿ ਸਿਧਾਰੈ ॥	ਰਾਮ ੫, ੨੪, ੧ : ੪	-	੮੯੦
ਅੰਤ ਕੀ ਬਾਰ ਕੋ ਖਰਾ ਨ ਹੋਸੀ ਸਭ ਮਿਥਿਆ ਅਸਨੇਹੀ ॥	ਸੋਰ ੫, ੪, ੧ : ੨	-	੬੦੯
ਅੰਤ ਕੀ ਬਾਰ ਗਗਰੀਆ ਫੋਰੀ ॥	ਗਉ ਕਬ, ਅਸ ੬੦, ੩ : ੨	-	੩੩੭
ਅੰਤ ਕੀ ਬਾਰ ਨਹੀ ਕਛੁ ਤੇਰਾ ॥	ਗਉ ਕਬ, ੧੧, ੧*: ੨	-	੩੨੫
ਅੰਤ ਕੀ ਬਾਰ ਮੂਆ ਲਪਟਾਨਾ ॥	ਭੈਰ ਨਾਮ, ੮, ੧ : ੪	-	੧੧੬੫
ਅੰਤ ਕੀ ਬਾਰ ਲਹੈਗੀ ਨ ਆਢੈ ॥	ਆਸਾ ਕਬ, ੩੪, ੧*: ੨	-	੪੮੪
ਅੰਤ ਕੀ ਬੇਲਾ ਲਏ ਛਡਾਈ ॥	ਰਾਮ ੫, ੪੧, ੧ : ੪	-	੮੯੫
ਅੰਤ ਨ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ ॥	ਬਿਲਾ ੫, ੮੭, ੪ : ੨	-	੮੨੧
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥	ਸੋਰ ੯, ੧੨, ੩ : ੨	-	੬੩੪
ਅੰਤਰ ਅੰਤਰਿ ਮਨਸਾ ਹਰਹਿ ॥	ਭੈਰ ਕਬ, ਅਸ ੨, ੮ : ੨	-	੧੧੬੩
ਅੰਤਰ ਆਤਮੈ ਜੋ ਮਿਲੈ ਮਿਲਿਆ ਕਹੀਐ ਸੋਇ ॥	ਸੂਹੀ ੩, ਵਾਰ ੧੯ ਸ, ੨, ੩ : ੨	-	੭੯੧
ਅੰਤਰ ਆਤਮੈ ਬ੍ਰਹਮੁ ਨ ਚੀਨ੍ਹਿਆ ਮਾਇਆ ਕਾ ਮੁਹਤਾਜੁ ਭਇਆ ॥	ਆਸਾ ੩, ਪਟੀ, ੭ : ੨	-	੪੩੫
ਅੰਤਰਹੁ ਕੁਸੁਧੁ ਮਾਇਆ ਮੋਹਿ ਬੇਧੇ ਜਿਉ ਹਸਤੀ ਛਾਰੁ ਉਡਾਏ ॥	ਸਲੋ ੪, ੧੯ : ੩	-	੧੪੨੩
ਅੰਤਰਹੁ ਦੂਖੁ ਭ੍ਰਮੁ ਕਟੀਐ ਸੁਖੁ ਪਰਾਪਤਿ ਹੋਇ ॥	ਸਿਰੀ ੩, ੪੬, ੩ : ੨	-	੩੧
ਅੰਤਰ ਕਾ ਅਭਿਮਾਨੁ ਜੋਰੁ ਤੂ ਕਿਛੁ ਕਿਛੁ ਕਿਛੁ ਜਾਨਤਾ ਇਹੁ ਦੂਰਿ ਕਰਹੁ ਆਪਨ ਗਹੁ ਰੇ ॥	ਕੇਦਾ ੪, ੨, ੨ : ੧	-	੧੧੧੯
ਅੰਤਰ ਕੀ ਗਤਿ ਸਤਿਗੁਰੁ ਜਾਣੈ ॥	ਮਾਰੂ ੧, ਸੋਲਾ ੨੧, ੧੩ : ੧	-	੧੦੪੨
ਅੰਤਰ ਕੀ ਗਤਿ ਗੁਰਮੁਖਿ ਜਾਣੈ ॥	ਆਸਾ ੧, ਅਸ ੭, ੩ : ੨	-	੪੧੪
ਅੰਤਰ ਕੀ ਗਤਿ ਜਾਣੀਐ ਗੁਰ ਮਿਲੀਐ ਸੰਕ ਉਤਾਰਿ ॥	ਸਿਰੀ ੧, ੧੮, ੨ : ੧	-	੨੧
ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥	ਸੂਹੀ ੫, ੫੬, ੩ : ੧	-	੭੪੯
ਅੰਤਰ ਕੀ ਗਤਿ ਤੁਮ ਹੀ ਜਾਨੀ ਤੁਝ ਹੀ ਪਾਹਿ ਨਿਬੇਰੋ ॥	ਸੋਰ ੫, ੩੫, ੧ : ੧	-	੬੧੮
ਅੰਤਰ ਕੀ ਦੁਬਿਧਾ ਅੰਤਰਿ ਜਰੀਐ ॥	ਮਾਰੂ ੧, ਸੋਲਾ ੨੧, ੯ : ੨	-	੧੦੪੨
ਅੰਤਰ ਕੀ ਦੁਬਿਧਾ ਅੰਤਰਿ ਮਰੈ ॥	ਧਨਾ ੧, ੪, ੧ : ੪	-	੬੬੧
ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ ॥	ਗਉ ੫, ੧੨੮*, ੧ : ੧	-	੨੦੬
ਅੰਤਰ ਕੀ ਮਲੁ ਕਬ ਹੀ ਨ ਜਾਏ ॥	ਪ੍ਰਭਾ ੫, ਅਸ ੨, ੧ : ੪	-	੧੩੪੮
ਅੰਤਰ ਕੀ ਮਲੁ ਦਿਲ ਤੇ ਧੋਵੈ ॥	ਮਾਰੂ ੫, ਸੋਲਾ ੧੨, ੧੩ : ੨	-	੧੦੮੪
ਅੰਤਰਗਤਿ ਹਰਿ ਭੇਟਿਆ ਅਬ ਮੇਰਾ ਮਨੁ ਕਤਹੂ ਨ ਜਾਇ ॥	ਮਾਰੂ ਕਬ, ੨, ੪ : ੨	-	੧੧੦੩
ਅੰਤਰਗਤਿ ਜਿਸੁ ਆਪਿ ਜਨਾਏ ॥	ਗਉ ੫, ਸੁਖ ੨੩, ੫ : ੯	-	੨੯੪
ਅੰਤਰਗਤਿ ਤੀਰਥਿ ਮਲਿ ਨਾਉ ॥	ਜਪੁ ੧, ੨੧ : ੪	-	੪
ਅੰਤਰਗਤਿ ਬੂਝੈ ਹਾਂ ॥	ਆਸਾ ੫, ੧੬੨, ੩ : ੩	-	੪੧੦
ਅੰਤਰ ਘਰ ਬੰਕੇ ਥਾਨੁ ਸੁਹਾਇਆ ॥	ਮਾਰੂ ੩, ਸੋਲਾ ੨੦, ੧੫ : ੧	-	੧੦੬੪
ਅੰਤਰਜਾਮੀ ਅਗਮ ਪੁਰਖੁ ਇਕ ਦ੍ਰਿਸਟਿ ਦਿਖਾਏ ॥	ਰਾਮ ੫, ਵਾਰ, ੨੧ : ੩	-	੯੬੬
ਅੰਤਰਜਾਮੀ ਅਗਮੁ ਰਸਨਾ ਏਕੁ ਭਨੁ ॥	ਰਾਮ ੩, ਵਾਰ, ੨੦ : ੪	-	੯੫੬
ਅੰਤਰਜਾਮੀ ਆਪਿ ਪ੍ਰਭੁ ਸਭ ਕਰੇ ਕਰਾਇਆ ॥	ਬਿਲਾ ੫, ੪੬, ੩ : ੧	-	੮੧੨

ਅੰਤਰਿ ਸਬਦਿ ਮਿਲੀ ਸਹਜੇ ਤਪਤਿ ਬੁਝਾਈ ਰਾਮ ॥	ਆਸਾ ੩, ਛੰਤ ੬, ੩ : ੨	-	੪੪੦
ਅੰਤਰਿ ਸਬਦੁ ਅਪਾਰਾ ਹਰਿ ਨਾਮੁ ਪਿਆਰਾ ਨਾਮੇ ਨਉ ਨਿਧਿ ਪਾਈ ॥	ਵਡ ੩, ਛੰਤ ੩, ੩ : ੩	-	੫੬੯
ਅੰਤਰਿ ਸਬਦੁ ਸਦਾ ਸੁਖਦਾਤਾ ਗੁਰਮੁਖਿ ਬੂਝੈ ਕੋਈ ਹੇ ॥	ਮਾਰੂ ੩, ਸੋਲਾ ੨, ੫ : ੩	-	੧੦੪੫
ਅੰਤਰਿ ਸਬਦੁ ਸਾਚਿ ਲਿਵ ਲਾਇ ॥	ਰਾਮ ੧, ਓਅੰ, ੧੦ : ੮	-	੯੩੧
ਅੰਤਰਿ ਸਬਦੁ ਨਾਹੀ ਕਿਉ ਦਰਿ ਜਾਏ ॥	ਮਾਰੂ ੩, ਸੋਲਾ ੮, ੧੧ : ੨	-	੧੦੫੧
ਅੰਤਰਿ ਸਬਦੁ ਨਿਧਾਨੁ ਹੈ ਮਿਲਿ ਆਪੁ ਗਵਾਈਐ ॥	ਗਉ ੧, ਅਸ ੧੭, ੭ : ੨	-	੨੨੮
ਅੰਤਰਿ ਸਬਦੁ ਨਿਰੰਤਰਿ ਮੁਦ੍ਰਾ ਹਉਮੈ ਮਮਤਾ ਦੂਰਿ ਕਰੀ ॥	ਰਾਮ ੧, ਸਿਗੋ, ੧੦ : ੧	-	੯੩੯
ਅੰਤਰਿ ਸਬਦੁ ਮਸਤਕਿ ਵਡਭਾਗੇ ॥	ਮਾਰੂ ੩, ਸੋਲਾ ੭, ੩ : ੨	-	੧੦੫੦
ਅੰਤਰਿ ਸਬਦੁ ਮਿਟਿਆ ਅਗਿਆਨੁ ਅੰਧੇਰਾ ॥	ਬਿਲਾ ੩, ੫, ੪ : ੧	-	੭੯੮
ਅੰਤਰਿ ਸਬਦੁ ਰਵਿਆ ਗੁਰੁ ਪਾਇਆ ਸਗਲੇ ਦੂਖ ਨਿਵਾਰੇ ॥	ਸਾਰ ੪, ਵਾਰ ੩੨ ਸ, ੩, ੨ : ੩	-	੧੨੪੯
ਅੰਤਰਿ ਸਬਦੁ ਵਸਾਇਆ ਦੁਖੁ ਕਟਿਆ ਚਾਨਣੁ ਕੀਆ ਕਰਤਾਰਿ ॥	ਬਿਹਾ ੪, ਵਾਰ ੩ ਸ, ੩, ੧ : ੩	-	੫੪੯
ਅੰਤਰਿ ਸਾਚਿ ਨਾਮਿ ਰਸਿ ਰਾਤਾ ॥	ਗਉ ੫, ੧੪੦, ੪ : ੧	-	੧੯੪
ਅੰਤਰਿ ਸਾਚੁ ਸਹਜ ਘਰਿ ਆਵਹਿ ॥	ਗਉ ੧, ਅਸ ੧੩, ੪ : ੧	-	੨੨੬
ਅੰਤਰਿ ਸਾਚੁ ਸਭੇ ਸੁਖ ਨਾਲਾ ॥	ਆਸਾ ੧, ਅਸ ੨, ੭ : ੩	-	੪੧੨
ਅੰਤਰਿ ਸਾਚੁ ਬਾਹਰਿ ਸਾਚੁ ਵਰਤਾਏ ॥	ਗਉ ੩, ਅਸ ੬, ੫ : ੧	-	੨੩੨
ਅੰਤਰਿ ਸਾਚੁ ਭਰਮੁ ਚੁਕਾਏ ॥	ਮਾਰੂ ੩, ਸੋਲਾ ੧੯, ੭ : ੨	-	੧੦੬੩
ਅੰਤਰਿ ਸਾਚੁ ਰਵਹਿ ਰੰਗਿ ਰਾਤੇ ਸਹਜਿ ਸਮਾਵੈ ਸੋਈ ਹੇ ॥	ਮਾਰੂ ੩, ਸੋਲਾ ੨, ੧੨ : ੩	-	੧੦੪੫
ਅੰਤਰਿ ਸਾਂਤਿ ਸਹਜਿ ਸੁਖੁ ਪਾਏ ॥	ਧਨਾ ੩, ੫, ੨ : ੨	-	੬੬੫
ਅੰਤਰਿ ਸਾਂਤਿ ਸਦਾ ਸੁਖੁ ਹੋਵੈ ਹਰਿ ਰਾਖਿਆ ਉਰ ਧਾਰਿ ॥	ਭੈਰ ੩, ੧੮, ੩ : ੨	-	੧੧੩੨
ਅੰਤਰਿ ਸਾਂਤਿ ਸਦਾ ਸੁਖੁ ਦਰਿ ਸਚੈ ਸੋਭਾ ਪਾਹਿ ॥	ਵਡ ੪, ਵਾਰ ੧੩ ਸ, ੩, ੨ : ੨	-	੫੯੧
ਅੰਤਰਿ ਸਾਂਤਿ ਸਦਾ ਸੁਖੁ ਪਾਇਆ ਗੁਰਮਤੀ ਨਾਮੁ ਲੀਜੈ ਹੇ ॥	ਮਾਰੂ ੩, ਸੋਲਾ ੬, ੧੦ : ੩	-	੧੦੪੯
ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ ॥	ਸਿਰੀ ੩, ਅਸ ੨੦, ੬ : ੩	-	੬੬
ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ ॥	ਵਡ ੪, ਵਾਰ ੧੪ ਸ, ੩, ੨ : ੪	-	੫੯੧
ਅੰਤਰਿ ਸੀਤਲ ਸਾਤਿ ਵਸੈ ਜਪਿ ਹਿਰਦੈ ਸਦਾ ਸੁਖੁ ਹੋਇ ॥	ਗੂਜ ੩, ਵਾਰ ੯ ਸ, ੩, ੧ : ੩	-	੫੧੧
ਅੰਤਰਿ ਸੁਖੁ ਤੇਰੈ ਮਨਿ ਭਾਈ ॥	ਮਾਰੂ ੩, ਸੋਲਾ ੨੪, ੨ : ੨	-	੧੦੬੮
ਅੰਤਰਿ ਸੁੰਨੰ ਬਾਹਰਿ ਸੁੰਨੰ ਤ੍ਰਿਭਵਣ ਸੁੰਨ ਮਸੁੰਨੰ ॥	ਰਾਮ ੧, ਸਿਗੋ, ੫੧ : ੧	-	੯੪੩
ਅੰਤਰਿ ਸੂਖਾ ਬਾਹਰਿ ਸੂਖਾ ਹਰਿ ਜਪਿ ਮਲਨ ਭਏ ਦੁਸਟਾਰੀ ॥	ਰਾਮ ੫, ਅਸ ੮, ੧ : ੧	-	੯੧੬
ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥	ਗਉ ੪, ਵਾਰ ੧੩ ਸ, ੪, ੧ : ੧	-	੩੦੭
ਅੰਤਰਿ ਹਰਿ ਧਨੁ ਸਮਝ ਨ ਹੋਈ ॥	ਮਾਰੂ ੩, ਸੋਲਾ ੫, ੧੩ : ੧	-	੧੦੪੮
ਅੰਤਰਿ ਹਰਿ ਨਾਮੁ ਸਬਦਿ ਸੁਹਾਵਾ ॥	ਮਾਰੂ ੩, ਸੋਲਾ ੨੧, ੩ : ੨	-	੧੦੬੫
ਅੰਤਰਿ ਹਰਿ ਨਾਮੁ ਸਰਬ ਧਰਣੀਧਰ ਸਾਕਤ ਕਉ ਦੂਰਿ ਭਇਆ ਅਹੰਕਾਰੀ ॥	ਸਾਰ ੪, ੨, ੩ : ੧	-	੧੧੯੮
ਅੰਤਰਿ ਹਰਿ ਨਾਮੁ ਬਾਸਨਾ ਸਮਾਣੀ ॥	ਗਉ ੪, ਵਾਰ ੩੩ ਸ, ੩, ੧ : ੫	-	੩੧੭
ਅੰਤਰਿ ਹਰਿ ਰਸੁ ਰਵਿ ਰਹਿਆ ਚੂਕਾ ਮਨਿ ਅਭਿਮਾਨੁ ॥	ਸਿਰੀ ੩, ੩੪, ੨ : ੨	-	੨੬
ਅੰਤਰਿ ਹਰਿ ਰੰਗੁ ਉਪਜਿਆ ਗਾਇਆ ਹਰਿ ਗੁਣ ਨਾਮੁ ॥	ਮਾਰੂ ੩, ਵਾਰ, ੧੩ : ੫	-	੧੦੯੦
ਅੰਤਰਿ ਹੋਇ ਗਿਆਨ ਪਰਗਾਸੁ ॥	ਗਉ ੫, ਸੁਖ ੧੧, ੮ : ੩	-	੨੭੮
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥	ਨਟ ੪, ੯, ੧ : ੨	-	੯੭੮
ਅੰਤਰਿ ਕਪਟੁ ਫਿਰਹਿ ਬੇਤਾਲਾ ॥	ਪ੍ਰਭਾ ੫, ਅਸ ੨, ੩ : ੨	-	੧੩੪੮
ਅੰਤਰਿ ਕਪਟੁ ਭਗਉਤੀ ਕਹਾਏ ॥	ਸਿਰੀ ੪, ਵਾਰ ੧੪ ਸ, ੩, ੩ : ੧	-	੮੮
ਅੰਤਰਿ ਕਪਟੁ ਮਹਾ ਦੁਖੁ ਪਾਇ ॥	ਪ੍ਰਭਾ ੧, ਅਸ ੧, ੪ : ੨	-	੧੩੪੨
ਅੰਤਰਿ ਕਪਟੁ ਮਨਮੁਖ ਅਗਿਆਨੀ ਰਸਨਾ ਝੂਠੁ ਬੋਲਾਇ ॥	ਗੂਜ ੩, ਵਾਰ ੧੦ ਸ, ੩, ੨ : ੧	-	੫੧੨
ਅੰਤਰਿ ਕਮਲੁ ਪਰਗਾਸਿਆ ਗੁਰ ਗਿਆਨੀ ਜਾਗੇ ਰਾਮ ॥	ਬਿਲਾ ੪, ਛੰਤ ੨, ੧ : ੩	-	੮੪੫
ਅੰਤਰਿ ਕਮਲੁ ਪ੍ਰਗਾਸਿਆ ਅੰਮ੍ਰਿਤੁ ਭਰਿਆ ਅਘਾਇ ॥	ਸਿਰੀ ੧, ੨੦, ੪ : ੨	-	੨੨
ਅੰਤਰਿ ਕਲਪ ਭਵਾਈਐ ਜੋਨੀ ॥	ਪ੍ਰਭਾ ੫, ਅਸ ੨, ੬ : ੨	-	੧੩੪੮
ਅੰਤਰਿ ਕ੍ਰੋਧੁ ਅਹੰਕਾਰੁ ਹੈ ਅਨਦਿਨੁ ਜਲੈ ਸਦਾ ਦੁਖੁ ਪਾਇ ॥	ਸਲੋ ੩, ੨੩ : ੩	-	੧੪੧੫
ਅੰਤਰਿ ਕ੍ਰੋਧੁ ਚੰਡਾਲੁ ਸੁ ਹਉਮੈ ॥	ਮਾਰੂ ੧, ਸੋਲਾ ੨੨, ੧੨ : ੨	-	੧੦੪੩
ਅੰਤਰਿ ਕ੍ਰੋਧੁ ਜੂਐ ਮਤਿ ਹਾਰੀ ॥	ਗਉ ੪, ਵਾਰ ੨੬ ਸ, ੩, ੨ : ੨	-	੩੧੪

ਅੰਤਰਿ ਕ੍ਰੋਧੁ ਪੜਹਿ ਨਾਟ ਸਾਲਾ ॥	ਬਿਲਾ ੧, ਅਸ ੨, ੪ : ੨	-	੮੩੨
ਅੰਤਰਿ ਖੂਹਟਾ ਅੰਮ੍ਰਿਤਿ ਭਰਿਆ ਸਬਦੇ ਕਾਢਿ ਪੀਐ ਪਨਿਹਾਰੀ ॥	ਵਡ ੩, ਛੰਤ ੫, ੨ : ੪	-	੫੭੦
ਅੰਤਰਿ ਗਰਭ ਉਰਧਿ ਲਿਵ ਲਾਗੀ ਸੋ ਪ੍ਰਭੁ ਸਾਰੇ ਦਾਤਿ ਕਰੇ ॥	ਮਾਰੂ ੧, ਅਸ ੮, ੧ : ੨	-	੧੦੧੩
ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥	ਆਸਾ ੫, ੧੨੨, ੧ : ੧	-	੪੦੧
ਅੰਤਰਿ ਗਿਆਨੁ ਨ ਆਇਓ ਜਿਤੁ ਕਿਛੁ ਸੋਝੀ ਪਾਇ ॥	ਸੋਰ ੪, ਵਾਰ ੧੦ ਸ, ੩, ੧ : ੧	-	੬੪੬
ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ ॥	ਸਿਰੀ ੪, ਵਾਰ ੧੪ ਸ, ੩, ੧ : ੨	-	੮੮
ਅੰਤਰਿ ਗਿਆਨੁ ਮਹਾ ਰਸੁ ਸਾਰਾ ॥	ਆਸਾ ੧, ਅਸ ੧, ੫ : ੧	-	੪੧੧
ਅੰਤਰਿ ਗੁਰ ਗਿਆਨੁ ਹਰਿ ਰਤਨੁ ਹੈ ਮੁਕਤਿ ਕਰਾਵਣਹਾਰਾ ॥	ਵਡ ੪, ਵਾਰ ੧੮ ਸ. ੩, ੨ : ੬	-	੫੯੩
ਅੰਤਰਿ ਗੁਰਮੁਖਿ ਤੂ ਵਸਹਿ ਜਿਉ ਭਾਵੈ ਤਿਉ ਨਿਰਜਾਸਿ ॥	ਸਿਰੀ ੧, ੧੮. ੧ : ੩	-	੨੦
ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥	ਗੂਜ ੫, ਵਾਰ ੧ ਸ, ੫, ੧ : ੧	-	੫੧੭
ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥	ਗੂਜ ੩, ੪, ੧*: ੧	-	੪੯੧
ਅੰਤਰਿ ਚਤੁਰਾਈ ਥਾਇ ਨ ਪਾਈ ਬਿਰਥਾ ਜਨਮੁ ਗਵਾਇਆ ॥	ਸੂਹੀ ੪, ਛੰਤ ੪, ੩ : ੩	-	੭੭੫
ਅੰਤਰਿ ਚਿੰਤਾ ਨੀਦ ਨ ਸੋਵੈ ॥	ਸੋਰ ੪, ਵਾਰ ੯ ਸ, ੩, ੨ : ੪	-	੬੪੬
ਅੰਤਰਿ ਚਿੰਤਾ ਨੈਣੀ ਸੁਖੀ ਮੂਲਿ ਨ ਉਤਰੈ ਭੁਖ ॥	ਗਉ.੫, ਵਾਰ ੫ ਸ, ੫, ੧ : ੧	-	੩੧੯
ਅੰਤਰਿ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥	ਮਾਝ ੩, ਅਸ ੨੫, ੩ : ੨	-	੧੨੪
ਅੰਤਰਿ ਚੋਰੁ ਕਿਉ ਸਾਦੁ ਲਹੀਜੈ ॥	ਰਾਮ ੧, ਅਸ ੫, ੪ : ੨	-	੯੦੫
ਅੰਤਰਿ ਚੋਰੁ ਮੁਹੈ ਘਰੁ ਮੰਦਰੁ ਇਨਿ ਸਾਕਤਿ ਦੂਤੁ ਨ ਜਾਤਾ ਹੇ ॥	ਮਾਰੂ ੧, ਸੋਲਾ ੧੧, ੭ : ੩	-	੧੦੩੧
ਅੰਤਰਿ ਜਪੁ ਤਪੁ ਸੰਜਮੋ ਗੁਰ ਸਬਦੀ ਜਾਪੈ ॥	ਮਾਰੂ ੩, ਵਾਰ, ੧੭ : ੧	-	੧੦੯੨
ਅੰਤਰਿ ਜਿਸ ਕੈ ਸਚੁ ਵਸੈ ਸਚੇ ਸਚੀ ਸੋਇ ॥	ਸਿਰੀ ੩, ੩੬, ੧ : ੩	-	੨੭
ਅੰਤਰਿ ਜੂਠਾ ਕਿਉ ਸੁਚਿ ਹੋਇ ॥	ਪ੍ਰਭਾ ੧, ਅਸ ੫, ੬ : ੧	-	੧੩੪੪
ਅੰਤਰਿ ਜੋਤਿ ਸਬਦਿ ਸੁਖੁ ਵਸਿਆ ਜੋਤੀ ਜੋਤਿ ਮਿਲਾਇਆ ॥	ਮਾਰੂ ੩, ਸੋਲਾ ੨੪, ੬ : ੩	-	੧੦੬੮
ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੈ ॥	ਗੂਜ ੧, ੨, ੩ : ੨	-	੪੮੯
ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥	ਸੋਰ ੧, ਅਸ ੧, ੧*: ੨	-	੬੩੪
ਅੰਤਰਿ ਜੋਤਿ ਪਰਗਟੁ ਪਾਸਾਰਾ ॥	ਮਾਝ ੩, ਅਸ ੨੮, ੬ : ੧	-	੧੨੬
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥	ਸਲੋ ੪, ੧ : ੨	-	੧੪੨੧
ਅੰਤਰਿ ਜੋਤਿ ਪ੍ਰਗਟੀ ਮਨੁ ਮਾਨਿਆ ਹਰਿ ਸਹਜਿ ਸਮਾਧਿ ਲਗਾਇ ॥	ਸਾਰ ੪, ੪, ੩ : ੨	-	੧੧੯੯
ਅੰਤਰਿ ਜੋਤਿ ਪ੍ਰਗਾਸੀਆ ਏਕਸੁ ਸਿਉ ਲਿਵ ਲਾਇ ॥	ਸਿਰੀ ੫, ੮੧, ੧ : ੨	-	੪੬
ਅੰਤਰਿ ਜੋਤਿ ਭਈ ਗੁਰ ਸਾਖੀ ਚੀਨੇ ਰਾਮ ਕਰੰਮਾ ॥	ਤੁਖਾ ੧, ਛੰਤ ੩, ੧ : ੫	-	੧੧੧੦
ਅੰਤਰਿ ਜੋਤਿ ਭਲੀ ਜਗਜੀਵਨ ॥	ਮਾਰੂ ੧, ਸੋਲਾ ੧੧, ੩ : ੧	-	੧੦੩੧
ਅੰਤਰਿ ਜੋਤਿ ਰਾਮ ਪਰਗਾਸਾ ਗੁਰਮੁਖਿ ਬਿਰਲੈ ਜਾਨੀ ॥	ਰਾਮ ਕਬ, ੬, ੧*: ੨	-	੯੭੦
ਅੰਤਰਿ ਜੋਰੁ ਹਉਮੈ ਤਨਿ ਮਾਇਆ ਕੂੜੀ ਆਵੈ ਜਾਇ ॥	ਸਲੋ ੪, ੬ : ੧	-	੧੪੨੨
ਅੰਤਰਿ ਤਤੁ ਗਿਆਨਿ ਹਉਮੈ ਮਾਰੇ ॥	ਮਾਝ ੩, ਅਸ ੩੨, ੨ : ੨	-	੧੨੮
ਅੰਤਰਿ ਤਾਮਸੁ ਆਪੁ ਨ ਪਛਾਣੈ ॥	ਗਉ ੩, ਅਸ ੫, ੧ : ੨	-	੨੩੧
ਅੰਤਰਿ ਤਿਸਨਾ ਫਿਰੈ ਅਹੰਕਾਰੀ ॥	ਗਉ ੩, ਅਸ ੩, ੬ : ੨	-	੨੩੦
ਅੰਤਰਿ ਤਿਸਾ ਭੂਖ ਅਤਿ, ਬਹੁਤੀ ਭਉਕਤ ਫਿਰੈ ਦਰ ਬਾਰੁ ॥	ਭੈਰ ੩, ੧੮, ੨ : ੨	-	੧੧੩੨
ਅੰਤਰਿ ਤੀਰਥੁ ਗਿਆਨੁ ਹੈ ਸਤਿਗੁਰਿ ਦੀਆ ਬੁਝਾਇ ॥	ਵਡ ੪, ਵਾਰ ੪ ਸ, ੩, ੨ : ੩	-	੫੮੭
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥	ਸਿਰੀ ੩, ੫੨, ੧*: ੨	-	੩੩
ਅੰਤਰਿ ਤੇਰੈ ਹਰਿ ਵਸੈ ਗੁਰਮੁਖਿ ਸਦਾ ਹਜੂਰਿ ॥	ਮਲਾ ੧, ਵਾਰ ੧੩ ਸ, ੩, ੧ : ੨	-	੧੨੮੩
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥	ਸੋਰ ੪, ਵਾਰ ੧੩ ਸ, ੩, ੧ : ੪	-	੬੪੭
ਅੰਤਰਿ ਤ੍ਰਿਸਨਾ ਮਰਿ ਗਈ ਹਰਿ ਗੁਣ ਗਾਵੀਤਾ ॥	ਰਾਮ ੩, ਵਾਰ, ੧੮ : ੪	-	੯੫੫
ਅੰਤਰਿ ਥਾਨ ਠਹਰਾਵਨ ਕਉ ਕੀਏ ॥	ਰਾਮ ੫, ਅਸ ੨, ੪ : ੨	-	੯੧੩
ਅੰਤਰਿ ਦੇਉ ਨ ਜਾਨੈ ਅੰਧੁ ॥	ਭੈਰ ੫, ੧੨, ੨ : ੧	-	੧੧੬੦
ਅੰਤਰਿ ਦੇਖਿ ਸਬਦਿ ਮਨੁ ਮਾਨਿਆ ਅਵਰੁ ਨ ਰਾਂਗਨਹਾਰਾ ॥	ਪ੍ਰਭਾ ੧, ੧੫, ੧ : ੧	-	੧੩੩੧
ਅੰਤਰਿ ਨਵ ਨਿਧਿ ਨਾਮੁ ਹੈ ਖਾਨਿ ਖਰਚਨਿ ਨ ਨਿਖੁਟਈ ਹਰਿ ਗੁਣ ਸਹਜਿ ਰਵੰਨਿ ॥	ਸੂਹੀ ੩, ਅਸ ੩, ੩੨ : ੨	-	੭੫੬
ਅੰਤਰਿ ਨਵ ਨਿਧਿ ਨਾਮੁ ਹੈ ਮੇਰੀ ਜਿੰਦੁੜੀਏ ਗੁਰੁ ਸਤਿਗੁਰੁ ਅਲਖੁ ਲਖਾਏ ਰਾਮ ॥	ਬਿਹਾ ੪, ੩, ੨ : ੨	-	੫੩੯

ਅੰਤਰਿ ਨਾਮੁ ਸਬਦਿ ਪਛਾਤਾ ॥	ਮਾਰੂ ੩, ਸੋਲਾ ੪, ੧੬ : ੨	-	੧੦੪੮
ਅੰਤਰਿ ਨਾਮੁ ਕਮਲੁ ਪਰਗਾਸਾ ॥	ਆਸਾ ੧, ਅਸ ੨, ੨ : ੩	-	੪੧੨
ਅੰਤਰਿ ਨਾਮੁ ਨਿਧਾਨੁ ਹੈ ਪੂਰੈ ਸਤਿਗੁਰਿ ਦੀਆ ਦਿਖਾਈ ॥	ਆਸਾ ੩, ਅਸ ੨੮, ੧*: ੨	-	੪੨੫
ਅੰਤਰਿ ਨਾਮੁ ਨਿਧਾਨੁ ਗੁਰਮੁਖਿ ਪਾਈਐ ॥	ਆਸਾ ੪, ੬੫, ੨ : ੧	-	੩੬੯
ਅੰਤਰਿ ਨਾਮੁ ਨਿਧਾਨੁ ਦਿਖਾਇਆ ॥	ਬਿਲਾ ੩, ੬, ੫ : ੨	-	੭੯੮
ਅੰਤਰਿ ਨਾਮੁ ਪਰਾਪਤਿ ਹੀਰਾ ॥	ਮਾਰੂ ੧, ਸੋਲਾ ੨੧, ੬ : ੧	-	੧੦੪੨
ਅੰਤਰਿ ਨਾਮੁ ਮੁਖਿ ਨਾਮੁ ਹੈ ਨਾਮੇ ਸਬਦਿ ਵੀਚਾਰਾ ॥	ਆਸਾ ੩, ਅਸ ੨੯, ੩ : ੨	-	੪੨੬
ਅੰਤਰਿ ਨਾਮੁ ਰਵਿਆ ਨਿਹਕੇਵਲੁ ਤ੍ਰਿਸਨਾ ਸਬਦਿ ਬੁਝਾਈ ਹੇ ॥	ਮਾਰੂ ੩, ਸੋਲਾ ੧, ੧੦ : ੩	-	੧੦੪੪
ਅੰਤਰਿ ਨਾਮੁ ਵਸਿਆ ਮਨਿ ਆਇ ॥	ਸਾਰ ੪, ਵਾਰ ੨੫ ਸ, ੩, ੧ : ੪	-	੧੨੪੭
ਅੰਤਰਿ ਨਾਮੁ ਵਸੈ ਸੁਖੁ ਹੋਈ ॥	ਰਾਮ ੩, ੧, ੨ : ੪	-	੮੮੦
ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥	ਧਨਾ ੩, ੪, ੧*: ੨	-	੬੬੪
ਅੰਤਰਿ ਨਾਵਣੁ ਸਾਚੁ ਪਛਾਣੈ ॥	ਆਸਾ ੧, ਅਸ ੭, ੩ : ੧	-	੪੧੪
ਅੰਤਰਿ ਨਿਹਕੇਵਲੁ ਹਰਿ ਰਵਿਆ ਸਭੁ ਆਤਮ ਰਾਮੁ ਮੁਰਾਰੀ ॥	ਸਾਰ ੩, ਅਸ ੧, ੬ : ੨	-	੧੨੩੩
ਅੰਤਰਿ ਨਿਧਾਨੁ ਮਨ ਕਰਹਲੇ ਭ੍ਰਮਿ ਭਵਹਿ ਬਾਹਰਿ ਭਾਲਿ ॥	ਗਉ ੪, ਕਰ ੨, ੮ : ੧	-	੨੩੫
ਅੰਤਰਿ ਪੰਚ ਅਗਨਿ ਕਿਉ ਧੀਰਜੁ ਧੀਜੈ ॥	ਰਾਮ ੧, ਅਸ ੫, ੪ : ੧	-	੯੦੫
ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥	ਧਨਾ ੩, ੩, ੧*: ੨	-	੬੬੪
ਅੰਤਰਿ ਪਰਗਾਸੁ ਘਟਿ ਚਾਨਣਾ ਹਰਿ ਲਧਾ ਟੋਲੈ ॥	ਰਾਮ ੩, ਵਾਰ, ੧੭ : ੪	-	੯੫੫
ਅੰਤਰਿ ਪਰਗਾਸੁ ਮਹਾ ਰਸੁ ਪੀਵੈ ਦਰਿ ਸਚੈ ਸਬਦੁ ਵਜਾਵਣਿਆ ॥	ਮਾਝ ੩, ਅਸ ੮, ੧ : ੩	-	੧੧੩
ਅੰਤਰਿ ਪਰਗਾਸੁ ਮਤਿ ਊਤਮ ਹੋਵੈ ਹਰਿ ਜਪਿ ਗੁਣੀ ਗਹੀਰੁ ॥	ਗੂਜ ੩, ਵਾਰ ੧੯ ਸ, ੩, ੧ : ੭	-	੫੧੬
ਅੰਤਰਿ ਪਿਆਸ ਉਠੀ ਪ੍ਰਭ ਕੇਰੀ ਸੁਣਿ ਗੁਰ ਬਚਨ ਮਨਿ ਤੀਰ ਲਗਈਆ ॥	ਬਿਲਾ ੪, ਅਸ ੫, ੧ : ੧	-	੮੩੫
ਅੰਤਰਿ ਪਿਆਸ ਹਰਿ ਨਾਮ ਕੀ ਗੁਰੁ ਤੁਸਿ ਮਿਲਾਵੈ ਸੋਇ ॥	ਸਿਰੀ ੪, ੬੭, ੧*: ੨	-	੪੦
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥	ਸਾਰ ੫, ੧, ੧*: ੨	-	੧੨੦੨
ਅੰਤਰਿ ਪਿਆਰੁ ਭਗਤੀ ਰਾਤਾ ਸਹਜਿ ਮਤੇ ਬਣਿ ਆਈ ਹੇ ॥	ਮਾਰੂ ੩, ਸੋਲਾ ੧, ੬ : ੩	-	੧੦੪੪
ਅੰਤਰਿ ਪਿਰੀ ਪਿਆਰੁ ਕਿਉ ਪਿਰ ਬਿਨੁ ਜੀਵੀਐ ਰਾਮ ॥	ਤੁਖਾ ੪, ਛੰਤ ੧, ੧ : ੧	-	੧੧੧੩
ਅੰਤਰਿ ਪੂਜਾ ਥਾਨੁ ਮੁਰਾਰਾ ॥	ਆਸਾ ੧, ਅਸ ੧, ੫ : ੩	-	੪੧੧
ਅੰਤਰਿ ਪੂਜਾ ਪੜਹਿ ਕਤੇਬਾ ਸੰਜਮੁ ਤੁਰਕਾ ਭਾਈ ॥	ਆਸਾ ੧, ਵਾਰ ੧੬ ਸ, ੧, ੧ : ੩	-	੪੭੧
ਅੰਤਰਿ ਪੂਜਾ ਮਨ ਤੇ ਹੋਇ ॥	ਬਸੰ ੩, ੪, ੧ : ੧	-	੧੧੭੩
ਅੰਤਰਿ ਪ੍ਰਗਾਸ ਅਨਦਿਨੁ ਲਿਵ ਲਾਗਿ ॥	ਗਉ ੫, ਸੁਖ ੨੦, ੨ : ੮	-	੨੯੯
ਅੰਤਰਿ ਪ੍ਰੀਤਮੁ ਵਸਿਆ ਧੁਰਿ ਕਰਮੁ ਲਿਖਿਆ ਕਰਤਾਰਿ ॥	ਬਿਹਾ ੪, ਵਾਰ ੮ ਸ, ੩, ੧ : ੩	-	੫੫੧
ਅੰਤਰਿ ਪ੍ਰੀਤਿ ਭਗਤਿ ਸਾਚੀ ਹੋਇ ॥	ਭੈਰ ੩, ੮, ੨ : ੧	-	੧੧੨੯
ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥	ਮਾਰੂ ੧, ਸੋਲਾ ੧੧, ੧੫ : ੧	-	੧੦੩੨
ਅੰਤਰਿ ਪ੍ਰੇਮੁ ਰਤੰਨਾ ॥	ਸੂਹੀ ੧, ਛੰਤ ੨, ੩ : ੨	-	੭੬੪
ਅੰਤਰਿ ਪ੍ਰੇਮੁ ਲਗਾ ਹਰਿ ਸੇਤੀ ਘਰਿ ਸੋਹੈ ਹਰਿ ਪ੍ਰਭ ਨਾਰੀ ॥	ਵਡ ੪, ਘੋੜੀ ੨, ੩ : ੪	-	੫੭੬
ਅੰਤਰਿ ਬਸੇ ਬਾਹਰਿ ਭੀ ਓਹੀ ॥	ਗਉ ੫, ਸੁਖ ੨੩, ੪ : ੯	-	੨੯੪
ਅੰਤਰਿ ਬਹਿ ਕੈ ਕਰਮ ਕਮਾਵੈ ਸੋ ਚਹੁ ਕੁੰਡੀ ਜਾਣੀਐ ॥	ਮਾਝ ੧, ਵਾਰ ੨ ਸ, ੨, ੨ : ੩	-	੧੩੮
ਅੰਤਰਿ ਬਾਹਰਿ ਅਵਰੁ ਨ ਕੋਇ ॥	ਆਸਾ ੧, ਅਸ ੧, ੮ : ੧	-	੪੧੧
ਅੰਤਰਿ ਬਾਹਰਿ ਇਕੁ ਨੈਣ ਅਲੋਵਣਾ ॥	ਗੂਜ ੫, ਵਾਰ, ੧੮ : ੬	-	੫੨੩
ਅੰਤਰਿ ਬਾਹਰਿ ਇਕੁ ਇਕ ਰੀਤਾਵੀਆ ॥	ਰਾਮ ੫, ਵਾਰ, ੧੫ : ੫	-	੯੬੪
ਅੰਤਰਿ ਬਾਹਰਿ ਏਕੁ ਹੈ ਬਹੁ ਬਿਧਿ ਸ੍ਰਿਸਟਿ ਉਪਾਈ ॥	ਆਸਾ ੩, ਅਸ ੩੨, ੨ : ੧	-	੪੨੭
ਅੰਤਰਿ ਬਾਹਰਿ ਏਕੁ ਤੂ ਆਪੇ ਦੇਹਿ ਬੁਝਾਈ ਰਾਮ ॥	ਵਡ ੩, ਛੰਤ ੬, ੪ : ੨	-	੫੭੧
ਅੰਤਰਿ ਬਾਹਰਿ ਏਕੁ ਦਿਖਾਇਆ ॥	ਆਸਾ ੫, ੫੪, ੪ : ੨	-	੩੮੫
ਅੰਤਰਿ ਬਾਹਰਿ ਏਕੁ ਨ ਜਾਣੈ ਸਾਚੁ ਕਹੇ ਤੇ ਛੋਹੈ ॥	ਮਾਰੂ ੧, ਅਸ ੭, ੪ : ੨	-	੧੦੧੩
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥	ਰਾਮ ੧, ਓਅੰ, ੫ : ੨	-	੯੩੦
ਅੰਤਰਿ ਬਾਹਰਿ ਏਕੋ ਜਾਣੈ ॥	ਗਉ ੧, ਅਸ ੭, ੬ : ੧	-	੨੨੪
ਅੰਤਰਿ ਬਾਹਰਿ ਏਕੋ ਜਾਣੈ ॥	ਰਾਮ ੧, ਸਿਗੋ, ੪੬ : ੫	-	੯੪੩
ਅੰਤਰਿ ਬਾਹਰਿ ਏਕੋ ਜਾਣੈ ਤਾ ਹਰਿ ਨਾਮਿ ਲਗੈ ਪਿਆਰੋ ॥	ਰਾਮ ੧, ਸਿਗੋ, ੬੦ : ੪	-	੯੪੪
ਅੰਤਰਿ ਬਾਹਰਿ ਏਕੋ ਜਾਨਿਆ ਨਾਨਕ ਅਵਰੁ ਨ ਦੂਆ ॥	ਭੈਰ ੧, ੭, ੪ : ੨	-	੧੧੨੭

ਅੰਤਰਿ ਬਾਹਰਿ ਏਕੋ ਵੇਖੈ ਵਿਚਹੁ ਭਰਮੁ ਚੁਕਾਏ ॥	ਰਾਮ ੩, ਅਸ ੧, ੧੧ : ੨	-	੯੦੯
ਅੰਤਰਿ ਬਾਹਰਿ ਸੰਗਿ ਸਹਾਈ ਗਿਆਨ ਜੋਗੁ ॥	ਆਸਾ ੫, ੧੧੨, ੨ : ੧	-	੩੯੮
ਅੰਤਰਿ ਬਾਹਰਿ ਸੰਗਿ ਹੈ ਨਾਨਕ ਕਾਇ ਦੁਰਾਇ ॥	ਗਉ ੫, ਬਾਅ, ੪੬ ਸ: ੨	-	੨੫੯
ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥	ਰਾਮ ੫, ਵਾਰ, ੩ : ੩	-	੯੫੮
ਅੰਤਰਿ ਬਾਹਰਿ ਸਦਾ ਸੰਗਿ ਕਰਨੈਹਾਰੁ ਪਛਾਣੁ ॥	ਗਉ ੫, ਥਿਤੀ, ੭ : ੬	-	੨੯੮
ਅੰਤਰਿ ਬਾਹਰਿ ਸਦਾ ਸੰਗਿ ਪ੍ਰਭੁ ਤਾ ਸਿਉ ਨੇਹੁ ਨ ਲਾਵੈ ॥	ਗਉ ੯, ੬, ੨ : ੧	-	੨੨੦
ਅੰਤਰਿ ਬਾਹਰਿ ਸਦਾ ਹਦੂਰੇ ਪਰਮੇਸਰੁ ਪ੍ਰਭੁ ਸਾਥੇ ॥	ਆਸਾਂ ੫, ਛੰਤ ੨, ੪ : ੪	-	੪੫੩
ਅੰਤਰਿ ਬਾਹਰਿ ਸਬਦਿ ਸੁ ਜੁਗਤਾ ॥	ਰਾਮ ੧, ਸਿਗੋ, ੧੩ : ੨	-	੯੩੯
ਅੰਤਰਿ ਬਾਹਰਿ ਸਭੁ ਕਿਛੁ ਜਾਣੈ ਆਪੇ ਹੀ ਆਪਿ ਪਤੀਜਾ ਹੇ ॥	ਮਾਰੂ ੫, ਸੋਲਾ ੩, ੬ : ੩	-	੧੦੭੪
ਅੰਤਰਿ ਬਾਹਰਿ ਸਰਬਤਿ ਰਵਿਆ ਮਨਿ ਉਪਜਿਆ ਬਿਸੁਆਸੋ ॥	ਸਿਰੀ ੫, ਛੰਤ ੨, ੪ : ੫	-	੮੦
ਅੰਤਰਿ ਬਾਹਰਿ ਸੋ ਪ੍ਰਭੁ ਜਾਣੈ ॥	ਮਾਰੂ ੧, ਸੋਲਾ ੨੧, ੧੫ : ੧	-	੧੦੪੨
ਅੰਤਰਿ ਬਾਹਰਿ ਹਉ ਫਿਰਾਂ ਭੀ ਹਿਰਦੈ ਰਖਾ ਸਮਾਲਿ ॥	ਸਲੋ ੪, ੨੧ : ੨	-	੧੪੨੩
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਦੂਜਾ ਅਵਰੁ ਨ ਕੋਈ ॥	ਆਸਾ ੪, ਛੰਤ ੧੧, ੧ : ੪	-	੪੪੫
ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਮਿਲਿ ਹਰਿ ਜਨ ਮੰਗਲ ਗਾਏ ॥	ਸੂਹੀ ੪, ਛੰਤ ੨, ੨ : ੫	-	੭੭੪
ਅੰਤਰਿ ਬਾਹਰਿ ਹਰਿ ਪ੍ਰਭੁ ਸਾਥੇ ॥	ਮਾਝ ੫, ੪੫, ੨ : ੨	-	੧੦੭
ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥	ਰਾਮ ਨਾਮ, ੧, ੪ : ੨	-	੯੭੨
ਅੰਤਰਿ ਬਾਹਰਿ ਜਾਨਹੁ ਸਾਥਿ ॥	ਗਉ ੫, ਸੁਖ ੨੨, ੨ : ੮	-	੨੯੨
ਅੰਤਰਿ ਬਾਹਰਿ ਤੇਰੀ ਬਾਣੀ ॥	ਮਾਝ ੫, ੧੭, ੩ : ੧	-	੯੯
ਅੰਤਰਿ ਬਾਹਰਿ ਥਾਨ ਥਨੰਤਰਿ ਜਤ ਕਤ ਪੇਖਉ ਸੋਈ ॥	ਸੋਰ ੫, ੩੯, ੨ : ੧	-	੬੧੯
ਅੰਤਰਿ ਬਾਹਰਿ ਨਿਕਟੇ ਸੋਇ ॥	ਭੈਰ ੫, ੧੬, ੪ : ੩	-	੧੧੩੯
ਅੰਤਰਿ ਬਾਹਰਿ ਪੁਰਖੁ ਨਿਰੰਜਨੁ ਆਦਿ ਪੁਰਖੁ ਆਦੇਸੋ ॥	ਭੈਰ ੧, ੬, ੨ : ੧	-	੧੧੨੬
ਅੰਤਰਿ ਬਾਹਰਿ ਭਗਤੀ ਰਾਤੇ ਸਚਿ ਨਾਮਿ ਲਿਵ ਲਾਗੀ ॥	ਵਡ ੩, ਛੰਤ ੫, ੧ : ੪	-	੫੭੦
ਅੰਤਰਿ ਬਾਹਰਿ ਭਾਲਿ ਸਬਦਿ ਨਿਹਾਲਿਆ ॥	ਸੂਹੀ ੧, ਅਸ ੫, ੨ : ੨	-	੭੫੨
ਅੰਤਰਿ ਬਾਹਰਿ ਮੁਖਿ ਦੇ ਗਿਰਾਸੁ ਖਿਨੁ ਖਿਨੁ ਪੋਚਾਰਿ ॥	ਗਉ ੪, ੫੧, ੧ : ੨	-	੧੬੮
ਅੰਤਰਿ ਬਾਹਰਿ ਰਵਿ ਰਹਿਆ ਤਿਸ ਨੋ ਜਾਣੈ ਦੂਰਿ ॥	ਸਿਰੀ ੫, ੮੪, ੩ : ੧	-	੪੭
ਅੰਤਰਿ ਬਿਆਪੈ ਲੋਭੁ ਸੁਆਨੁ ॥	ਗਉ ੫, ਸੁਖ ੪, ੫ : ੬	-	੨੬੭
ਅੰਤਰਿ ਬਿਖਿਆ ਉਤਰੀ ਘੇਰੇ ॥	ਆਸਾ ੫, ੮, ੩ : ੨	-	੩੭੨
ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ ॥	ਮਾਰੂ ੧, ਅਸ ੭, ੬ : ੪	-	੧੦੧੩
ਅੰਤਰਿ ਬਿਖੁ ਮੁਖਿ ਅੰਮ੍ਰਿਤੁ ਸੁਣਾਵੈ ॥	ਗਉ ੫, ੧੪੦, ੨ : ੧	-	੧੯੪
ਅੰਤਰਿ ਬਿਬੇਕੁ ਸਦਾ ਆਪੁ ਵੀਚਾਰੇ ਗੁਰ ਸਬਦੀ ਗੁਣ ਗਾਵਣਿਆ ॥	ਮਾਝ ੩, ਅਸ ੩੨, ੩ : ੩	-	੧੨੮
ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖੁ ਗਾਵਾਰੁ ॥	ਸਿਰੀ ੪, ਵਾਰ ੧੦ ਸ, ੩, ੧ : ੨	-	੮੬
ਅੰਤਰਿ ਬ੍ਰਹਮੁ ਪਛਾਣਿਆ ਗੁਰ ਕੀ ਵਡਿਆਈ ॥	ਆਸਾ ੩, ਅਸ ੨੮, ੭ : ੨	-	੪੨੫
ਅੰਤਰਿ ਭਗਤਿ ਹਰਿ ਹਰਿ ਉਰਿ ਧਾਰੁ ॥	ਮਲਾ ੩, ੧੧, ੨ : ੨	-	੧੨੬੧
ਅੰਤਰਿ ਭਰਮੁ ਗਇਆ ਭਉ ਭਾਗਾ ॥	ਮਾਰੂ ੩, ਸੋਲਾ ੧੭, ੮ : ੨	-	੧੦੬੧
ਅੰਤਰਿ ਭਾਹਿ ਤਿਸੈ ਤੂ ਰਖੁ ॥	ਰਾਮ ੧, ੭, ੧ : ੩	-	੮੭੮
ਅੰਤਰਿ ਮਹਲੁ ਗੁਰ ਸਬਦਿ ਪਛਾਣੈ ॥	ਆਸਾ ੩, ੪੯, ੨ : ੩	-	੩੬੪
ਅੰਤਰਿ ਮਹਲੁ ਪਿਰੁ ਰਾਵੇ ਕਾਮਣਿ ਗੁਰਮਤੀ ਵੀਚਾਰੇ ॥	ਗਉ ੩, ਛੰਤ ੩, ੨ : ੪	-	੨੪੫
ਅੰਤਰਿ ਮਨ ਤਨ ਬਸਿ ਰਹੇ ਈਤ ਊਤ ਕੇ ਮੀਤ ॥	ਗਉ ੫, ਬਾਅ, ੧੫ ਸ: ੧	-	੨੫੩
ਅੰਤਰਿ ਮਮਤਾ ਕੂਰਿ ਕੂੜੁ ਵਿਹਾਝੇ ਕੂੜਿ ਲਈ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੩ : ੨	-	੭੭੩
ਅੰਤਰਿ ਮਮਤਾ ਰੋਗੁ ਲਗਾਨਾ ਹਉਮੈ ਅਹੰਕਾਰੁ ਵਧਾਇਆ ॥	ਆਸਾ ੪, ਛੰਤ ੧੧, ੨ : ੪	-	੪੪੫
ਅੰਤਰਿ ਮਾਇਆ ਮੋਹ ਗੁਬਾਰਾ ਜਿਉ ਸੁਪਨੈ ਸੁਧਿ ਨ ਹੋਈ ਹੇ ॥	ਮਾਰੂ ੩, ਸੋਲਾ ੨, ੧੧ : ੩	-	੧੦੪੫
ਅੰਤਰਿ ਮੈਲੁ ਅਗਿਆਨੀ ਅੰਧਾ ਕਿਉ ਕਰਿ ਦੁਤਰੁ ਤਰੀਜੈ ਹੇ ॥	ਮਾਰੂ ੩, ਸੋਲਾ ੬, ੧੪ : ੩	-	੧੦੫੦
ਅੰਤਰਿ ਮੈਲੁ ਜੇ ਤੀਰਥ ਨਾਵੈ ਤਿਸੁ ਬੈਕੁੰਠ ਨ ਜਾਨਾਂ ॥	ਆਸਾ ਕਬ, ੩੭, ੧ : ੧	-	੪੮੪
ਅੰਤਰਿ ਮੈਲੁ ਤੀਰਥ ਭਰਮੀਜੈ ॥	ਰਾਮ ੧, ਅਸ ੫, ੫ : ੧	-	੯੦੫
ਅੰਤਰਿ ਮੈਲੁ ਨ ਉਤਰੈ ਹਉਮੈ ਬਿਨੁ ਗੁਰ ਬਾਜੀ ਹਾਰੀ ॥	ਗੂਜ ੫, ੨, ੧ : ੨	-	੪੯੫
ਅੰਤਰਿ ਮੈਲੁ ਨ ਉਤਰੈ ਧ੍ਰਿਗੁ ਜੀਵਣੁ ਧ੍ਰਿਗੁ ਵੇਸੁ ॥	ਸਿਰੀ ੧, ੨੨, ੧ : ੨	-	੨੨
ਅੰਤਰਿ ਮੈਲੁ ਲਗੀ ਨਹੀ ਜਾਣੈ ਬਾਹਰਹੁ ਮਲਿ ਮਲਿ ਧੋਵੈ ॥	ਮਾਝ ੧, ਵਾਰ ੪ ਸ, ੧, ੨ : ੨	-	੧੩੯

ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥	ਮਾਝ ੩, ਅਸ ੧੨, ੩ : ੨	-	੧੧੬
ਅੰਤਰਿ ਮੈਲੁ ਲੋਭ ਬਹੁ ਝੂਠੇ ਬਾਹਰਿ ਨਾਵਹੁ ਕਾਹੀ ਜੀਉ ॥	ਸੋਰ ੧, ੯, ੩ : ੧	-	੫੯੮
ਅੰਤਰਿ ਰੰਗਿ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ ॥	ਵਡ ੩, ਅਲਾ ੩, ੩ : ੪	-	੫੮੪
ਅੰਤਰਿ ਰਤਨ ਜਵੇਹਰ ਮਾਣਕ ਗੁਰ ਕਿਰਪਾ ਤੇ ਲੀਜੈ ॥	ਕਲਿ ੪, ਅਸ ੨, ੭ : ੨	-	੧੩੨੪
ਅੰਤਰਿ ਰਤਨ ਪਦਾਰਥੁ ਹਿਤ ਕੌ ਦੁਰੈ ਨ ਲਾਲ ਪਿਆਰੀ ॥	ਸਾਰ ੧, ੩, ੪ : ੧	-	੧੧੯੮
ਅੰਤਰਿ ਰਤਨੁ ਪਦਾਰਥੁ ਮੇਰੈ ਪਰਮ ਤਤੁ ਵੀਚਾਰੋ ॥	ਸੂਹੀ ੧, ਛੰਤ ੨, ੩ : ੩	-	੭੬੪
ਅੰਤਰਿ ਰਤਨੁ ਬੀਚਾਰੇ ॥	ਸੂਹੀ ੪, ਛੰਤ ੩, ੩ : ੧	-	੭੭੫
ਅੰਤਰਿ ਰਤਨੁ ਮਿਲੈ ਮਿਲਾਇਆ ॥	ਮਾਝ ੩, ਅਸ ੧੩, ੫ : ੧	-	੧੧੭
ਅੰਤਰਿ ਰਵਤੌ ਰਾਜ ਰਵਿੰਦਾ ॥	ਪ੍ਰਭਾ ੧, ੧੪, ੨ : ੪	-	੧੩੩੧
ਅੰਤਰਿ ਰਾਮ ਰਾਇ ਪ੍ਰਗਟੇ ਆਇ ॥	ਭੈਰ ੫, ੨੧, ੧*: ੧	-	੧੧੪੧
ਅੰਤਰਿ ਰੋਗੁ ਮਹਾ ਅਭਿਮਾਨਾ ਦੂਜੈ ਭਾਇ ਖੁਆਈ ॥	ਸੂਹੀ ੪, ੪, ੨ : ੨	-	੭੩੨
ਅੰਤਰਿ ਰੋਗੁ ਮਹਾ ਦੁਖੁ ਭਾਰੀ ਬਿਸਟਾ ਮਾਹਿ ਸਮਾਹਾ ਹੇ ॥	ਮਾਰੂ ੩, ਸੋਲਾ ੧੪, ੧੦ : ੩	-	੧੦੫੮
ਅੰਤਰਿ ਲਹਰਿ ਲੋਭਾਨੁ ਪਰਾਨੀ ਸੋ ਪ੍ਰਭੁ ਚਿਤਿ ਨ ਆਵੈ ॥	ਸਿਰੀ ੫, ਪਹ ੪, ੩ : ੩	-	੭੭
ਅੰਤਰਿ ਲਾਗਿ ਨ ਤਾਮਸੁ ਮੂਲੇ ਵਿਚਹੁ ਆਪੁ ਗਵਾਏ ॥	ਸਿਰੀ ੩, ੪੧, ੩ : ੨	-	੨੯
ਅੰਤਰਿ ਲਾਗੀ ਜਲਿ ਬੁਝੀ ਪਾਇਆ ਗੁਰਮੁਖਿ ਗਿਆਨੁ ॥	ਸਿਰੀ ੧, ੧੮, ੧*: ੨	-	੨੦
ਅੰਤਰਿ ਲਾਲਚੁ ਭਰਮੁ ਹੈ ਭਰਮੈ ਗਾਵਾਰੀ ॥	ਸਾਰ ੪, ਵਾਰ, ੧੪ : ੪	-	੧੨੪੩
ਅੰਤਰਿ ਲੋਭ ਹਲਕੁ ਦੁਖੁ ਭਾਰੀ ਬਿਨੁ ਬਿਬੇਕ ਭਰਮਾਇ ॥	ਭੈਰ ੩, ੧੯, ੧ : ੨	-	੧੧੩੨
ਅੰਤਰਿ ਲੋਭੁ ਕਰੈ ਨਹੀ ਬੂਝੈ ॥	ਮਾਰੂ ੩, ਸੋਲਾ ੬, ੫ : ੧	-	੧੦੪੯
ਅੰਤਰਿ ਲੋਭੁ ਝੂਠੁ ਅਭਿਮਾਨੁ ॥	ਬਿਲਾ ੩, ਅਸ ੧, ੧ : ੨	-	੮੩੨
ਅੰਤਰਿ ਲੋਭੁ ਫਿਰਹਿ ਹਲਕਾਏ ॥	ਆਸਾ ੫, ੮, ੨ : ੧	-	੩੭੨
ਅੰਤਰਿ ਲੋਭੁ ਭਉਕੈ ਜਿਸੁ ਕੁਤਾ ॥	ਮਾਰੂ ੩, ਸੋਲਾ ੩, ੮ : ੨	-	੧੦੪੬
ਅੰਤਰਿ ਲੋਭੁ ਭਰਮੁ ਅਨਲ ਵਾਉ ॥	ਆਸਾ ੩, ੫੧, ੧ : ੩	-	੩੬੪
ਅੰਤਰਿ ਲੋਭੁ ਮਹਾ ਗੁਬਾਰਾ ਤਿਨ ਕੈ ਨਿਕਟਿ ਨ ਕੋਈ ਜਾਹਿ ॥	ਸੋਰ ੪, ਵਾਰ ੨੬ ਸ, ੪, ੨ : ੩	-	੬੫੨
ਅੰਤਰਿ ਲੋਭੁ ਮਹਾ ਗੁਬਾਰਾ ਤੁਹ ਕੂਟੈ ਦੁਖ ਖਾਇ ॥	ਸਾਰ ੪, ੪, ੪ : ੨	-	੧੧੯੯
ਅੰਤਰਿ ਲੋਭੁ ਮਹਾ ਗੁਬਾਰਾ ਫਿਰਿ ਫਿਰਿ ਆਵਣ ਜਾਵਣਿਆ ॥	ਮਾਝ ੪, ਅਸ ੩੪, ੭ : ੩	-	੧੩੦
ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥	ਮਾਰੂ ੩, ਸੋਲਾ ੧੮, ੧੨ : ੧	-	੧੦੬੨
ਅੰਤਰਿ ਲੋਭੁ ਮਨੁ ਬਿਖਿਆ ਮਾਹਿ ॥	ਬਸੰ ੩, ੪, ੩ : ੩	-	੧੧੬੯
ਅੰਤਰਿ ਲੋਭੁ ਵਿਕਾਰੁ ਹੈ ਦੂਜੈ ਭਾਇ ਖੁਆਇ ॥	ਰਾਮ ੩, ਵਾਰ ੮ ਸ, ੩, ੩ : ੩	-	੯੫੦
ਅੰਤਰਿ ਵਸਤੁ ਅਨੂਪ ਨਿਰਮੋਲਕ ਗੁਰਿ ਮਿਲਿਐ ਹਰਿ ਧਨੁ ਪਾਇਆ ॥	ਮਾਰੂ ੧, ਸੋਲਾ ੧੮, ੧੩ : ੩	-	੧੦੩੯
ਅੰਤਰਿ ਵਸਤੁ ਅਨੇਕ ਮਨਮੁਖਿ ਨਹੀ ਪਾਈਐ ॥	ਆਸਾ ੪, ੬੫, ੩ : ੧	-	੩੬੯
ਅੰਤਰਿ ਵਸਤੁ ਦਿਸੰਤਰਿ ਜਾਇ ॥	ਭੈਰ ੫, ੧੬, ੩ : ੩	-	੧੧੩੯
ਅੰਤਰਿ ਵਸਤੁ ਨ ਜਾਣਹਿ ਭੇਦੁ ॥	ਆਸਾ ੧, ੨੧, ੪ : ੨	-	੩੫੫
ਅੰਤਰਿ ਵਸਤੁ ਨ ਜਾਣਨੑੀ ਘਟਿ ਬ੍ਰਹਮੁ ਲੁਕਾਣਾ ॥	ਆਸਾ ੧, ਅਸ ੧੪, ੪ : ੨	-	੪੧੯
ਅੰਤਰਿ ਵਸਤੁ ਮੂੜਾ ਬਾਹਰੁ ਭਾਲੇ ॥	ਮਾਝ ੩, ਅਸ ੧੪, ੭ : ੧	-	੧੧੭
ਅੰਤਰਿ ਵਸਿਆ ਅਲਖ ਅਭੇਵਾ ਗੁਰਮੁਖਿ ਹੋਇ ਲਖਾਇ ॥	ਮਲਾ ੩, ੫, ੪ : ੩	-	੧੨੫੯
ਅੰਤਰਿ ਵਸੈ ਚੂਕੈ ਮੈ ਮੋਰ ॥	ਪ੍ਰਭਾ ੧, ੧੪, ੪ : ੩	-	੧੩੩੧
ਅੰਤਰਿ ਵਸੈ ਨ ਬਾਹਰਿ ਜਾਇ ॥	ਸੂਹੀ ੧, ੨, ੧ : ੧	-	੭੨੮
ਅੰਤਰਿ ਵਸੈ ਨ ਲਾਗੈ ਜਮ ਪੀਰ ॥	ਗਉ ੩, ੨੬, ੪ : ੨	-	੧੫੯
ਅੰਤਰਿ ਵਾਸੁ ਬਹੁਤੁ ਮੁਸਕਾਈ ਭ੍ਰਮਿ ਭੂਲਾ ਮਿਰਗੁ ਸਿੰਙ੍ਹਾਰੇ ॥	ਨਟ ੪, ਅਸ ੪, ੪ : ੧	-	੯੮੨
ਅੰਤਰੁ ਸਚਾ ਮਨੁ ਸਚਾ ਸਚੀ ਸਿਫਤਿ ਸਨਾਇ ॥	ਵਡ ੩, ਅਸ ੧, ੬ : ੧	-	੫੬੫
ਅੰਤਰੁ ਸੀਤਲੁ ਸਾਂਤਿ ਹੋਇ ਨਾਮੇ ਸੁਖੁ ਹੋਈ ॥	ਆਸਾ ੩, ਅਸ ੨੬, ੬ : ੨	-	੪੨੪
ਅੰਤਰੁ ਦੇਖਿ ਨਿਰੰਤਰਿ ਬੂਝੈ ਅਨਤ ਨ ਮਨੁ ਡੋਲਾਇਆ ॥	ਮਾਰੂ ੧, ਸੋਲਾ ੨੧, ੧੩ : ੩	-	੧੦੪੨
ਅੰਤਰੁ ਨਿਰਮਲੁ ਅੰਮ੍ਰਿਤ ਸਰਿ ਨਾਏ ॥	ਆਸਾ ੩, ੪੮, ੨ : ੩	-	੩੬੩
ਅੰਤਰੁ ਨਿਰਮਲੁ ਨਿਰਮਲ ਬਾਣੀ ਹਰਿ ਗੁਣ ਸਹਜੇ ਗਾਵਣਿਆ ॥	ਮਾਝ ੩, ਅਸ ੮, ੬ : ੩	-	੧੧੪
ਅੰਤਰੁ ਬਿਗਸੈ ਅਨਦਿਨੁ ਲਿਵ ਲਾਗੀ ॥	ਗਉ ੩, ਅਸ ੭, ੬ : ੨	-	੨੩੨
ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖ ਉਦਾਸੀ ॥	ਗੂਜ ਤ੍ਰਿਲੋ, ੧, ੧ : ੧	-	੫੨੫
ਅੰਤਰੁ ਮੈਲਾ ਬਾਹਰੁ ਨਿਤ ਧੋਵੈ ॥	ਭੈਰ ੫, ੫੩, ੨ : ੩	-	੧੧੫੧

ਅੰਤਰੇ ਹਉਮੈ ਮਮਤਾ ਕਾਮੁ ਕ੍ਰੋਧੁ ਚਤੁਰਾਈ ਰਾਮ ॥	ਸੂਹੀ ੪, ਛੰਤ ੪, ੩ : ੨	-	੭੭੫
ਅਤਿ ਊਚਾ ਤਾ ਕਾ ਦਰਬਾਰਾ ॥	ਵਡ ੫, ੧, ੧ : ੧	-	੫੬੨
ਅਤਿ ਊਤਮ ਅਤਿ ਊਤਮ ਹੋਵਹੁ ਸਭ ਸਿਸਟਿ ਚਰਨ ਤਲ ਦੀਜੈ ॥	ਕਲਿ ੪, ਅਸ ੩, ੨ : ੨	-	੧੩੨੪
ਅਤਿ ਊਤਮੁ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਜਿਤੁ ਜਪਿਐ ਪਾਪ ਗਵਾਤੇ ਰਾਮ ॥	ਬਿਹਾ ੪, ੩, ੪ : ੧	-	੫੩੯
ਅੰਤਿ ਸਖਾਈ ਚਲਣਵਾਰਾ ॥	ਮਾਰੂ ੧, ਸੋਲਾ ੨੨, ੪ : ੨	-	੧੦੪੨
ਅੰਤਿ ਸਖਾਈ ਪਾਇਆ ਜਨ ਮੁਕਤਿ ਦੁਆਰਾ ॥	ਆਸਾ ੧, ਅਸ ੨੨, ੭ : ੨	-	੪੨੨
ਅੰਤਿ ਸੰਗ ਕਾਹੂ ਨਹੀ ਦੀਨਾ ਬਿਰਥਾ ਆਪੁ ਬੰਧਾਇਆ ॥	ਸੋਰ ੯, ੩, ੧ : ੨	-	੬੩੨
ਅਤਿ ਸੰਚੈ ਸਮਝੈ ਨਹੀ ਮੂੜ੍ ॥	ਸਾਰ ਨਾਮ, ੧, ੩ : ੩	-	੧੨੫੨
ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ ॥	ਸਿਰੀ ੧, ਅਸ ੪, ੧ : ੨	-	੫੫
ਅਤਿ ਸੁਆਲਿਉ ਸੁੰਦਰੀ ਸੋਭਾਵੰਤੀ ਨਾਰਿ ॥	ਸਿਰੀ ੪, ਵਾਰ ੧੭ ਸ, ੩, ੨ : ੩	-	੯੦
ਅਤਿ ਸੁੰਦਰ ਅਪਾਰ ਅਨੂਪ ॥	ਗਉ ੫, ਸੁਖ ੧੨, ੮ : ੬	-	੨੭੯
ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ ॥	ਗਉ ੫, ਬਾਅ, ੧੬ ਸ: ੧	-	੨੫੩
ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥	ਦੇਵ ੫, ੩੧, ੨ : ੧	-	੫੩੪
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥	ਦੇਵ ੫, ੨੯, ੧*: ੨	-	੫੩੪
ਅਤਿ ਸੁੰਦਰਿ ਬਿਚਖਨਿ ਤੂੰ ॥	ਆਸਾ ੫, ੧੨, ੫*: ੨	-	੩੭੪
ਅਤਿ ਸੁਚੀ ਤੇਰੀ ਪਾਕਸਾਲ ॥	ਆਸਾ ੫, ੧੨, ੨ : ੧	-	੩੭੪
ਅਤਿ ਸੂਰਾ ਜੇ ਕੋਊ ਕਹਾਵੈ ॥	ਗਉ ੫, ਸੁਖ ੧੫, ੭ : ੫	-	੨੮੭
ਅੰਤਿ ਹੋਵੈ ਵੈਰ ਵਿਰੋਧੁ ਕੋ ਸਕੈ ਨ ਛਡਾਇਆ ॥	ਸਾਰ ੪, ਵਾਰ, ੩੨ : ੪	-	੧੨੫੦
ਅਤਿ ਕਰੋਧ ਸਿਉ ਲੂਝਦੇ ਅਗੈ ਪਿਛੈ ਦੁਖੁ ਪਾਵਹਿ ॥	ਮਾਰੂ ੩, ਵਾਰ, ੯ : ੩	-	੧੦੯੯
ਅੰਤਿ ਕਾਲ ਪ੍ਰਭ ਭਏ ਸਹਾਈ ਇਤ ਉਤ ਰਾਖਨਹਾਰੇ ॥	ਆਸਾ ੫, ੪੫, ੪ : ੧	-	੩੮੨
ਅੰਤਿ ਕਾਲਿ ਸੰਗੀ ਨਹ ਕੋਊ ਇਹ ਅਚਰਜ ਹੈ ਰੀਤਿ ॥	ਦੇਵ ੯, ੩, ੧ : ੨	-	੫੩੬
ਅੰਤਿ ਕਾਲਿ ਕਿਛੁ ਸਾਥਿ ਨ ਚਾਲੈ ਜੋ ਦੀਸੈ ਸਭੁ ਤਿਸਹਿ ਮਇਆ ॥	ਰਾਮ ੧, ਅਸ ੭, ੮ : ੧	-	੯੦੬
ਅੰਤਿ ਕਾਲਿ ਜੋ ਇਸਤ੍ਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥	ਗੂਜ ਤ੍ਰਿਲੋ, ੨, ੨ : ੧	-	੫੨੬
ਅੰਤਿ ਕਾਲਿ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥	ਗੂਜ ਤ੍ਰਿਲੋ, ੨, ੪ : ੧	-	੫੨੬
ਅੰਤਿ ਕਾਲਿ ਜੋ ਲਛਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥	ਗੂਜ ਤ੍ਰਿਲੋ, ੨, ੧ : ੧	-	੫੨੬
ਅੰਤਿ ਕਾਲਿ ਜੋ ਲੜਿਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥	ਗੂਜ ਤ੍ਰਿਲੋ, ੨, ੩ : ੧	-	੫੨੬
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥	ਸਲੋ ੩, ੪੦ : ੨	-	੧੪੧੭
ਅੰਤਿ ਕਾਲਿ ਨਾਰਾਇਣੁ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ॥	ਗੂਜ ਤ੍ਰਿਲੋ, ੨, ੫ : ੧	-	੫੨੬
ਅੰਤਿ ਕਾਲਿ ਪਛੁਤਾਸੀ ਅੰਧੁਲੇ ਜਾ ਜਮਿ ਪਕੜਿ ਚਲਾਇਆ ॥	ਸਿਰੀ ੧, ਪਹ ੨, ੩ : ੩	-	੭੬
ਅੰਤਿ ਕਾਲਿ ਮਤੁ ਲਾਗੈ ਭੀੜ ॥	ਰਾਮ ੩, ਵਾਰ ੧੪ ਸ, ੧, ੧ : ੧੪	-	੯੫੪
ਅਤਿ ਕੁਚੀਲ ਮਿਲੈ ਜਮ ਡਾਂਡਾ ॥	ਸੂਹੀ ੫, ੨੦, ੩ : ੨	-	੭੪੧
ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥	ਮਲਾ ੧, ਵਾਰ, ੧੪ : ੨	-	੧੨੮੪
ਅਤਿ ਗਰਬੈ ਮੋਹਿ ਫਾਕੀ ਤੂੰ ॥	ਆਸਾ ੫, ੧੨, ੧*: ੨	-	੩੭੪
ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ ॥	ਰਾਮ ਸੁੰਦ, ਸਦ, ੨ : ੪	-	੯੨੩
ਅਤਿ ਡਾਹਪਣਿ ਦੁਖੁ ਘਣੋ ਤੀਨੇ ਥਾਵ ਭਰੀੜੁ ॥	ਮਾਰੂ ੩, ਵਾਰ ੧੪ ਸ, ੧, ੧ : ੨	-	੧੦੯੧
ਅਤਿ ਤ੍ਰਿਸਨਾ ਉਡਣੈ ਕੀ ਡੰਝ ॥	ਮਲਾ ੧, ੯, ੩ : ੨	-	੧੨੫੭
ਅਤਿ ਤ੍ਰਿਸਨਾ ਕਬਹੂ ਨਹੀ ਧ੍ਰਾਪੇ ॥	ਸੂਹੀ ੫, ਅਸ ੧, ੨ : ੨	-	੭੫੯
ਅੰਤਿ ਨ ਸਾਹਿਬੁ ਸਿਮਰਿਆ ਜਾਈ ॥	ਸੂਹੀ ੧, ਅਸ ੧, ੩ : ੨	-	੭੫੦
ਅੰਤਿ ਨ ਕਾਹੂ ਸੰਗ ਸਹਾਈ ॥	ਧਨਾ ਕਬ, ੪, ੨ : ੨	-	੬੯੨
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥	ਸੋਰ ਕਬ, ੯, ੧*: ੨	-	੬੫੬
ਅਤਿ ਨਿਰਮਲੁ ਗੁਰ ਸਬਦ ਵੀਚਾਰ ॥	ਆਸਾ ੩, ੪੩, ੪ : ੩	-	੩੬੨
ਅਤਿ ਨਿਰਮਾਇਲੁ ਸੀਝਸਿ ਦੇਹਾ ॥	ਰਾਮ ੧, ਓਅੰ, ੧੦ : ੬	-	੯੩੧
ਅਤਿ ਪਿਆਰਾ ਪਵੈ ਖੂਹਿ ਕਿਹੁ ਸੰਜਮੁ ਕਰਣਾ ॥	ਰਾਮ ੩, ਵਾਰ,੧੩ ਸ, ੩, ੧ : ੫	-	੯੫੩
ਅਤਿ ਪ੍ਰਿਅ ਪ੍ਰੀਤਿ ਸਾਧ ਰਜ ਰਾਚਹਿ ॥	ਗਉ ੫, ਬਾਅ, ੪ : ੪	-	੨੫੧
ਅਤਿ ਪ੍ਰੀਤਮ ਮਨ ਮੋਹਨਾ ਘਟ ਸੋਹਨਾ ਪ੍ਰਾਨ ਅਧਾਰਾ ਰਾਮ ॥	ਬਿਹਾ ੫, ੨, ੧ : ੧	-	੫੪੨
ਅੰਤਿ ਬਾਰ ਸੰਗਿ ਤੇਰੈ ਇਹੈ ਏਕੁ ਜਾਤੁ ਹੈ ॥	ਜੈਜਾ ੯, ੨, ੧ : ੨	-	੧੩੫੨

ਅਤਿ ਮੋਲੁ ਅਫਾਰਾ ਸਚ ਵਾਪਾਰਾ ਸਚਿ ਵਾਪਾਰਿ ਲਗੇ ਵਡਭਾਗੀ ॥	ਵਡ ੩, ਛੰਤ ੫, ੧ : ੩ -	੫੭੦
ਅਤਿ ਰਸਿ ਰੰਗਿ ਚਲੂਲੈ ਰਾਤੀ ਦੂਜਾ ਰੰਗੁ ਨ ਕੋਈ ॥	ਪ੍ਰਭਾ ੧, ੧੫, ੪ : ੧ -	੧੩੩੨
ਅਤਿ ਰਸੁ ਮੀਠਾ ਨਾਮੁ ਪਿਆਰਾ ॥	ਮਾਰੂ ੧, ਸੋਲਾ ੨੧, ੫ : ੨ -	੧੦੪੨
ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥	ਧਨਾ ੫, ੨, ੩ : ੨ -	੬੭੧
ਅਤਿ ਲੁਬਧ ਲੁਭਾਨਉ ਬਿਖਮ ਮਾਇ ॥	ਬਸੰ ੧, ਅਸ ੨, ੧ : ੨ -	੧੧੮੭
ਅਤੀਤ ਭਏ ਮਾਰੇ ਬੈਰਾਈ ॥	ਬਿਲਾ ੧, ਥਿਤੀ, ੧੫ : ੫ -	੮੪੦
ਅਤੀਤੁ ਸਦਾਏ ਮਾਇਆ ਕਾ ਮਾਤਾ ॥	ਸੂਹੀ ੫, ੭, ੩ : ੧ -	੭੩੮
ਅੰਤੁ ਤੇਰਾ ਤੂੰਹੈ ਜਾਣਹਿ ਤੂੰ ਸਭ ਮਹਿ ਰਹਿਆ ਸਮਾਏ ॥	ਬਿਹਾ ੫, ੧, ੧ : ੫ -	੫੪੨
ਅੰਤੁ ਨ ਸਿਫਤੀ ਕਹਣਿ ਨ ਅੰਤੁ ॥	ਜਪੁ ੧, ੨੪ : ੧ -	੫
ਅੰਤੁ ਨਹੀ ਕਿਛੁ ਪਾਰਾਵਾਰਾ ॥	ਗਉ ੫, ਸੁਖ ੧੧, ੧ : ੪ -	੨੭੭
ਅੰਤੁ ਨ ਕਰਣੈ ਦੇਣਿ ਨ ਅੰਤੁ ॥	ਜਪੁ ੧, ੨੪ : ੨ -	੫
ਅੰਤੁ ਨ ਜਾਪੈ ਕਿਆ ਮਨਿ ਮੰਤੁ ॥	ਜਪੁ ੧, ੨੪ : ੪ -	੫
ਅੰਤੁ ਨ ਜਾਪੈ ਕੀਤਾ ਆਕਾਰੁ ॥	ਜਪੁ ੧, ੨੪ : ੫ -	੫
ਅੰਤੁ ਨ ਜਾਪੈ ਪਾਰਾਵਾਰੁ ॥	ਜਪੁ ੧, ੨੪ : ੬ -	੫
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੨੩, ੫ : ੨ -	੧੦੬੭
ਅੰਤੁ ਨ ਪਾਰਾਵਾਰ ॥	ਰਾਮ ੫, ੪੦, ੩ : ੨ -	੮੯੫
ਅੰਤੁ ਨ ਪਾਰਾਵਾਰੁ ਨ ਕਿਨ ਹੀ ਪਾਇਆ ॥	ਮਲਾ ੧, ਵਾਰ, ੨੪ : ੩ -	੧੨੮੯
ਅੰਤੁ ਨ ਪਾਵਹਿ ਅਲਖ ਅਭੇਵਾ ॥	ਮਾਰੂ ੩, ਸੋਲਾ ੧੦, ੧੦ : ੨ -	੧੦੫੩
ਅੰਤੁ ਨ ਪਾਵਹਿ ਜਲਹਿ ਮੀਨ ॥	ਬਸੰ ੫, ੭, ੩ : ੨ -	੧੧੮੨
ਅੰਤੁ ਨ ਪਾਵਹਿ ਵਡੇ ਵਡੇਰੇ ॥	ਮਾਰੂ ੧, ਸੋਲਾ ੧੨, ੧੬ : ੨ -	੧੦੩੩
ਅੰਤੁ ਨ ਪਾਵਤ ਦੇਵ ਸਬੈ ਮੁਨਿ ਇੰਦ੍ਰ ਮਹਾ ਸਿਵ ਜੋਗ ਕਰੀ ॥	ਸਵ ੫, ਮਥੁ, ੪ : ੧ -	੧੪੦੯
ਅੰਤੁ ਨ ਵੇਖਣਿ ਸੁਣਣਿ ਨ ਅੰਤੁ ॥	ਜਪੁ ੧, ੨੪ : ੩ -	੫
ਅੰਤੁ ਨਾਹੀ ਕਿਛੁ ਪਾਰਾਵਾਰਾ ॥	ਵਡ ੫, ੧, ੧ : ੨ -	੫੬੨
ਅੰਤੁ ਨਾਹੀ ਕਿਛੁ ਪਾਰਾਵਾਰੁ ॥	ਗਉ ੫, ੭੮, ੫ : ੨ -	੧੭੮
ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥	ਰਾਮ ੫, ੫, ੪ : ੨ -	੮੮੪
ਅਤੁਲ ਬਡਾਈ ਅਚੁਤ ਅਬਿਨਾਸੀ ਨਾਨਕੁ ਉਚਰੈ ਹਰਿ ਕੀ ਜਇਆ ॥	ਬਿਲਾ ੫, ੧੨੪, ੨ : ੨ -	੮੨੯
ਅਤੁਲਾ ਤੋਲੁ ਰਾਮ ਨਾਮੁ ਹੈ ਗੁਰਮਤਿ ਕੋ ਪੁਜੈ ਨ ਤੋਲ ਤੁਲੀਜੈ ॥	ਕਲਿ ੪, ਅਸ ੩, ੭ : ੨ -	੧੩੨੫
ਅਤੁਲੁ ਅਤੁਲੁ ਅਤੁਲੁ ਨਹ ਤੁਲੀਐ ਭਗਤਿ ਵਛਲੁ ਕਿਰਪਾਏ ॥	ਬਿਲਾ ੫, ੮੧, ੪ : ੧ -	੮੨੦
ਅਤੁਲੁ ਕਿਉ ਤੋਲਿਆ ਜਾਇ ॥	ਬਿਲਾ ੩, ੨, ੧ : ੧ -	੭੯੭
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥	ਮਲਾ ੧, ਵਾਰ, ੮ : ੧ -	੧੨੮੨
ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ ॥	ਰਾਮ ਸੁੰਦ, ਸਦ, ੫ : ੧ -	੯੨੩
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥	ਰਾਮ ੩, ਅਨੰ, ੧੨ : ੨ -	੯੧੮
ਅਤ੍ਰੰਤ ਆਸਾ ਆਥਿਤ੍ਰ ਭਵਨੰ ॥	ਸਸ ੫, ੩ : ੩ -	੧੩੫੪
ਅਥੋਨ ਪੁਰਸਾਦਮਰਾ ॥	ਧਨਾ ਨਾਮ, ੪, ੧* : ੨ -	੬੯੩
ਅੰਦਰਹੁ ਅੰਨਾ ਬਾਹਰਹੁ ਅੰਨਾ ਕੂੜੀ ਕੂੜੀ ਗਾਵੈ ॥	ਰਾਮ ੫, ਵਾਰ ੭ ਸ, ੫, ੧ : ੧ -	੯੬੦
ਅੰਦਰਹੁ ਕਪਟੁ ਵਿਕਾਰੁ ਗਇਆ ਮਨੁ ਸਹਜੇ ਜਿਤਾ ॥	ਗੂਜ ੩, ਵਾਰ, ੯ : ੨ -	੫੧੨
ਅੰਦਰਹੁ ਜਿਨ ਕਾ ਮੋਹੁ ਤੁਟਾ ਤਿਨ ਕਾ ਸਬਦੁ ਸਚੈ ਸਵਾਰਿਆ ॥	ਰਾਮ ੩, ਅਨੰ, ੭ : ੪ -	੯੧੭
ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥	ਆਸਾ ੧, ਵਾਰ ੨੦ ਸ, ੧, ੨ : ੧ -	੪੭੩
ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰਿ ਨਾਤਾ ॥	ਗੂਜ ੩, ਵਾਰ, ੬ : ੪ -	੫੧੦
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥	ਸੋਰ ੪, ਵਾਰ ੧੩ ਸ, ੩, ੧ : ੬ -	੬੪੭
ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥	ਮਾਰੂ ੫, ਵਾਰ, ੧੫ : ੪ -	੧੦੯੯
ਅੰਦਰਹੁ ਦੁਰਮਤਿ ਦੂਜੀ ਖੋਈ ਸੋ ਜਨੁ ਹਰਿ ਲਿਵ ਲਾਗਾ ॥	ਸੂਹੀ ੩, ਛੰਤ ੧, ੨ : ੪ -	੭੬੮
ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥	ਸੋਰ ੪, ਵਾਰ ੧੨ ਸ, ੩, ੨ : ੨ -	੬੪੭
ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥	ਆਸਾ ੧, ਅਸ ੨, ੪ : ੨ -	੪੧੨
ਅਦਲੀ ਹੋਇ ਬੈਠਾ ਪ੍ਰਭੁ ਆਪਿ ॥	ਗਉ ੫, ੧੬੮, ੩ : ੨ -	੧੯੯
ਅਦਲੁ ਕਰੇ ਗੁਰ ਗਿਆਨ ਸਮਾਨਾ ॥	ਮਾਰੂ ੧, ਸੋਲਾ ੧੯, ੬ : ੨ -	੧੦੪੦
ਅੰਦਹਿ ਸੰਸਾ ਦੂਖੁ ਵਿਆਪੇ ਸਿਰਿ ਧੰਧਾ ਨਿਤ ਮਾਰ ॥	ਬਿਲਾ ੪, ਵਾਰ ੭ ਸ, ੩, ੩ : ੫ -	੮੫੨

ਅੰਦਰਿ ਸਹਸਾ ਦੁਖੁ ਹੈ ਆਪੈ ਸਿਰਿ ਧੰਧੈ ਮਾਰ ॥	ਗੂਜ ੩, ਵਾਰ ੧ ਸ, ੩, ੨ : ੧	-	੫੦੮
ਅੰਦਰਿ ਸਹਜੁ ਨ ਆਇਓ ਸਹਜੇ ਹੀ ਲੈ ਖਾਇ ॥	ਵਡ ੪, ਵਾਰ ੪ ਸ, ੩, ੧ : ੩	-	੫੮੭
ਅੰਦਰਿ ਸਚਾ ਨੇਹੁ ਲਾਇਆ ਪ੍ਰੀਤਮ ਆਪਣੈ ॥	ਸੂਹੀ ੪, ਅਸ ੨, ੧ : ੧	-	੭੫੮
ਅੰਦਰਿ ਸਚੀ ਭਗਤਿ ਹੈ ਸਹਜੇ ਹੀ ਪਤਿ ਹੋਇ ॥	ਮਲਾ ੧, ਵਾਰ ੧੮ ਸ, ੩, ੧ : ੪	-	੧੨੮੫
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ॥	ਧਨਾ ੪, ਛੰਤ ੧, ੨ : ੬	-	੬੯੦
ਅੰਦਰਿ ਸਾਚਾ ਨੇਹੁ ਪੂਰੇ ਸਤਿਗੁਰੈ ਜੀਉ ॥	ਧਨਾ ੪, ਛੰਤ ੧, ੨ : ੧	-	੬੯੦
ਅੰਦਰਿ ਸੁਖੁ ਨ ਹੋਵਈ ਮਨਮੁਖ ਜਨਮੁ ਖੁਆਰੁ ॥	ਮਾਰੂ ੩, ਵਾਰ ੨੨ ਸ, ੩, ੨ : ੭	-	੧੦੯੪
ਅੰਦਰਿ ਹੀਰਾ ਲਾਲੁ ਬਣਾਇਆ ॥	ਮਾਝ ੩, ਅਸ ੬, ੧ : ੧	-	੧੧੨
ਅੰਦਰਿ ਹੋਇ ਸੁ ਨਿਕਲੈ ਨਹ ਛਪੈ ਛਪਾਇਆ ॥	ਸਾਰ ੪, ਵਾਰ, ੧੫ : ੩	-	੧੨੪੩
ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਾਵਾਰੀ ॥	ਸਾਰ ੪, ਵਾਰ ੨੪ ਸ, ੩, ੧ : ੪	-	੧੨੪੬
ਅੰਦਰਿ ਕਪਟੁ ਸਦਾ ਦੁਖੁ ਹੈ ਮਨਮੁਖ ਧਿਆਨੁ ਨ ਲਾਗੈ ॥	ਬਿਲਾ ੪, ਵਾਰ ੭ ਸ, ੩, ੧ : ੧	-	੮੫੧
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ ਕਪਟੇ ਖਪਹਿ ਖਪਾਹੀ ॥	ਸੋਰ ੪, ਵਾਰ ੨੬ ਸ, ੪, ੧ : ੨	-	੬੫੨
ਅੰਦਰਿ ਕਮਾਣਾ ਸਰਪਰ ਉਘੜੈ ਭਾਵੈ ਕੋਈ ਬਹਿ ਧਰਤੀ ਵਿਚਿ ਕਮਾਈ ॥	ਗਉ ੪, ਵਾਰ ੩੦ ਸ, ੪, ੨ : ੭	-	੩੧੬
ਅੰਦਰਿ ਕੋਟ ਛਜੇ ਹਟਨਾਲੇ ॥	ਮਾਰੂ ੧, ਸੋਲਾ ੧੩, ੨ : ੧	-	੧੦੩੩
ਅੰਦਰਿ ਤਿਸਨਾ ਅਗਿ ਹੈ ਮਨਮੁਖ ਭੁਖ ਨ ਜਾਇ ॥	ਸਲੋ ੪, ੨੬ : ੧	-	੧੪੨੪
ਅੰਦਰਿ ਤ੍ਰਿਸਨਾ ਬਹੁਤੁ ਛਾਦਨ ਭੋਜਨ ਕੀ ਆਸਾ ॥	ਮਾਝ ੧, ਵਾਰ, ੫ : ੩	-	੧੪੦
ਅੰਦਰਿ ਧੀਰਕ ਹੋਇ ਪੂਰਾ ਪਾਇਸੀ ॥	ਗੂਜ ੩, ਵਾਰ, ੫ : ੨	-	੫੧੦
ਅੰਦਰਿ ਧੋਖਾ ਨੀਦ ਨ ਸੋਵੈ ॥	ਸਿਰੀ ੪, ਵਾਰ ੮ ਸ, ੩, ੧ : ੨	-	੮੫
ਅੰਦਰਿ ਨਾਮੁ ਨਿਧਾਨੁ ਸਦਾ ਗੁਣ ਸਾਰਈ ॥	ਸਲੋ ੫, ੬ : ੨	-	੧੪੨੫
ਅੰਦਰਿ ਪਰਗਾਸੁ ਗੁਰੂ ਤੇ ਪਾਏ ॥	ਮਾਰੂ ੩, ਸੋਲਾ ੧੯, ੧੨ : ੧	-	੧੦੬੩
ਅੰਦਰਿ ਬਹੈ ਤਪਾ ਪਾਪ ਕਮਾਏ ॥	ਗਉ ੪, ਵਾਰ ੩੦ ਸ, ੪, ੧ : ੯	-	੩੧੫
ਅੰਦਰਿ ਮਹਲ ਅਨੇਕ ਹਹਿ ਜੀਉ ਕਰੇ ਵਸੇਰਾ ॥	ਆਸਾ ੩, ਅਸ ੨੮, ੩ : ੧	-	੪੨੫
ਅੰਦਰਿ ਮਹਲ ਰਤਨੀ ਭਰੇ ਭੰਡਾਰਾ ॥	ਮਾਝ ੩, ਅਸ ੨੮, ੭ : ੧	-	੧੨੬
ਅੰਦਰਿ ਮੈਲੁ ਨ ਉਤਰੈ ਹਉਮੈ ਫਿਰਿ ਫਿਰਿ ਆਵੈ ਜਾਵੈ ॥	ਰਾਮ ੫, ਵਾਰ ੭ ਸ, ੫, ੧ : ੩	-	੯੬੦
ਅੰਦਰਿ ਮੋਹੁ ਨਿਤ ਭਰਮਿ ਵਿਆਪਿਆ ਤਿਸਟਸਿ ਨਾਹੀ ਦੇਹਾ ॥	ਰਾਮ ੫, ਵਾਰ ੭ ਸ, ੫, ੨ : ੨	-	੯੬੦
ਅੰਦਰਿ ਰੰਗੁ ਸਦਾ ਸਚਿਆਰਾ ॥	ਮਾਰੂ ੩, ਸੋਲਾ ੧੪, ੨ : ੧	-	੧੦੫੭
ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ ॥	ਮਾਰੂ ੩, ਵਾਰ, ੧੮ : ੧	-	੧੦੯੨
ਅੰਦਰਿ ਲਾਲ ਜਵੇਹਰੀ ਗੁਰਮੁਖਿ ਹਰਿ ਨਾਮੁ ਪੜੁ ॥	ਰਾਮ ੩, ਵਾਰ, ੧੧ : ੨	-	੯੫੨
ਅੰਦਰਿ ਵਰਤੈ ਠਾਢਿ ਪ੍ਰਭਿ ਚਿਤਿ ਆਇਐ ॥	ਗੂਜ ੫, ਵਾਰ, ੮ : ੩	-	੫੨੦
ਅੰਦਰੁ ਅੰਮ੍ਰਿਤਿ ਭਰਪੂਰੁ ਹੈ ਚਾਖਿਆ ਸਾਦੁ ਜਾਪੈ ॥	ਮਾਰੂ ੩, ਵਾਰ, ੧੭ : ੩	-	੧੦੯੨
ਅੰਦਰੁ ਸਾਚਾ ਮਨੁ ਤਨੁ ਸਾਚਾ ਭਗਤਿ ਭਰੇ ਭੰਡਾਰੀ ਹੇ ॥	ਮਾਰੂ ੩, ਸੋਲਾ ੭, ੧੫ : ੩	-	੧੦੫੧
ਅੰਦਰੁ ਸੀਤਲੁ ਸਾਂਤਿ ਹੈ ਹਿਰਦੈ ਸਦਾ ਸੁਖੁ ਹੋਇ ॥	ਬਿਲਾ ੪, ਵਾਰ ੬ ਸ, ੩, ੧ : ੩	-	੮੫੧
ਅੰਦਰੁ ਖਾਲੀ ਪ੍ਰੇਮ ਬਿਨੁ ਢਹਿ ਢੇਰੀ ਤਨੁ ਛਾਰੁ ॥	ਸਿਰੀ ੧, ਅਸ ੧੫, ੧ : ੩	-	੬੨
ਅੰਦਰੁ ਖੋਜੇ ਸਬਦੁ ਸਾਲਾਹੇ ਬਾਹਰਿ ਕਾਹੇ ਜਾਹਾ ਹੇ ॥	ਮਾਰੂ ੩, ਸੋਲਾ ੧੩, ੬ : ੩	-	੧੦੫੬
ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ ॥	ਸੋਰ ੪, ਵਾਰ ੨੧ ਸ, ੩, ੧ : ੪	-	੬੫੦
ਅੰਦਰੁ ਖੋਲੈ ਦਿਬ ਦਿਸਟਿ ਦੇਖੈ ਮੁਕਤਿ ਭੰਡਾਰਾ ॥	ਆਸਾ ੩, ਅਸ ੨੮, ੨ : ੨	-	੪੨੫
ਅੰਦਰੁ ਤ੍ਰਿਪਤਿ ਸੰਤੋਖਿਆ ਫਿਰਿ ਭੁਖ ਨ ਲਗੈ ਆਇ ॥	ਸੋਰ ੪, ਵਾਰ ੧੯ ਸ, ੩, ੨ : ੩	-	੬੪੯
ਅੰਦਰੁ ਮੁਸਕਿ ਝਕੋਲਿਆ ਕੀਮਤਿ ਕਹੀ ਨ ਜਾਇ ॥	ਮਾਰੂ ੩, ਵਾਰ ੧੫ ਸ, ੧, ੨ : ੫	-	੧੦੯੧
ਅੰਦਰੁ ਰਚੈ ਸਚ ਰੰਗਿ ਜਿਉ ਮੰਜੀਠੈ ਲਾਲੁ ॥	ਮਲਾ ੧, ਵਾਰ ੧ ਸ, ੩, ੧ : ੩	-	੧੨੭੮
ਅੰਦਰੁ ਰਚੈ ਹਰਿ ਸਚ ਸਿਉ ਰਸਨਾ ਹਰਿ ਗੁਣ ਗਾਇ ॥	ਸਿਰੀ ੩, ੪੦, ੧ : ੩	-	੨੯
ਅੰਦਰੁ ਲਗਾ ਰਾਮ ਨਾਮਿ ਅੰਮ੍ਰਿਤ ਨਦਰਿ ਨਿਹਾਲੁ ॥	ਸਿਰੀ ੫, ੮੬, ੧ : ੩	-	੪੮
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥	ਰਾਮ ੫, ਵਾਰ ੨੨ ਸ, ੫, ੨ : ੧	-	੯੬੬
ਅਦਿਸਟੁ ਅਗੋਚਰੁ ਅਪਰੰਪਰੁ ਕਰਤਾ ਗੁਰ ਕੈ ਸਬਦਿ ਹਰਿ ਧਿਆਈ ॥	ਮਲਾ ੩, ੭, ੧*: ੨	-	੧੨੬੦
ਅਦਿਸਟੁ ਅਗੋਚਰੁ ਅਲਖੁ ਨਿਰੰਜਨੁ ਸੋ ਦੇਖਿਆ ਗੁਰਮੁਖਿ ਆਖੀ ॥	ਸਿਰੀ ੪, ਵਾਰ, ੧੨ : ੫	-	੮੭
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥	ਆਸਾ ੪, ਛੰਤ ੮, ੧ : ੪	-	੪੪੨
ਅਦਿਸਟੁ ਅਗੋਚਰੁ ਪਾਰਬ੍ਰਹਮੁ ਮਿਲਿ ਸਾਧੂ ਅਕਥੁ ਕਥਾਇਆ ਥਾ ॥	ਮਾਰੂ ੫, ੧੨, ੨ : ੧	-	੧੦੦੨
ਅਦਿਸਟੁ ਸਦਾ ਰਹੈ ਨਿਰਾਲਮੁ ਜੋਤੀ ਜੋਤਿ ਮਿਲਾਈ ॥	ਰਾਮ ੩, ਅਸ ੨, ੨੫ : ੧	-	੯੧੦

ਅਦਿਸਟੁ ਦਿਸੈ ਤਾ ਕਹਿਆ ਜਾਇ ॥	ਗਉ ੧; ਅਸ ੪, ੨ : ੧	-	੨੨੨
ਅਦ੍ਰਿਸਟ ਅਗੋਚਰੁ ਨਾਮੁ ਅਪਾਰਾ ॥	ਮਾਰੂ ੧, ਸੋਲਾ ੨੧, ੫ : ੧	-	੧੦੪੧
ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥	ਕਾਨ ੪, ੬, ੩ : ੧	-	੧੨੯੬
ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥	ਧਨਾ ੪, ੭, ੧ : ੨	-	੬੬੮
ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥	ਤੁਖਾ ੪, ਛੰਤ ੧, ੪ : ੪	-	੧੧੧੪
ਅਦ੍ਰਿਸਟੋ ਕਰਤਾ ਦ੍ਰਿਸਟੋ ਕਰਤਾ ॥	ਗੋਂਡ ੫, ੧, ੧ : ੨	-	੮੬੨
ਅਧ ਸੇਰੁ ਮਾਂਗਉ ਦਾਲੇ ॥	ਸੋਰ ਕਬ, ੧੧, ੨ : ੩	-	੬੫੬
ਅੰਧਕਾਰੰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ ॥	ਸਸ ੫, ੧੯ : ੧	-	੧੩੫੫
ਅੰਧਕਾਰ ਸੁਖਿ ਕਬਹਿ ਨ ਸੋਈ ਹੈ ॥	ਗਉ ਕਬ, ੮, ੧ : ੧	-	੩੨੫
ਅੰਧਕਾਰ ਕੋਟਿ ਸੂਰ ਉਜਾਰੰ ॥	ਸਸ ੫, ੬੪ : ੩	-	੧੩੫੯
ਅੰਧਕਾਰ ਦੀਪਕ ਦੀਪਾਹਿ ॥	ਗਉ ੫, ੭੯, ੨ : ੨	-	੧੭੯
ਅੰਧਕਾਰ ਦੀਪਕ ਪਰਗਾਸੇ ॥	ਗਉ ੫, ਸੁਖ ੧੮, ੬ : ੯	-	੨੮੭
ਅੰਧਕਾਰ ਮਹਿ ਗੁਰ ਮੰਤ੍ਰੁ ਉਜਾਰਾ ॥	ਗੋਂਡ ੫, ੯, ੩ : ੩	-	੮੬੪
ਅੰਧਕਾਰ ਮਹਿ ਭਇਆ ਪ੍ਰਗਾਸ ॥	ਗੋਂਡ ੫, ੭, ੩ : ੨	-	੮੬੪
ਅੰਧਕਾਰ ਮਹਿ ਰਤਨੁ ਪ੍ਰਗਾਸਿਓ ਮਲੀਨ ਬੁਧਿ ਹਛਨਈ ॥	ਆਸਾ ੫, ੧੨੪,* ੧ : ੨	-	੪੦੨
ਅੰਧਕਾਰੁ ਮਿਟਿਓ ਤਿਹ ਤਨ ਤੇ ਗੁਰਿ ਸਬਦਿ ਦੀਪਕੁ ਪਰਗਾਸਾ ॥	ਗਉ ੫, ੧੩੩*, ੧ : ੧	-	੨੦੮
ਅਧਕੀ ਤ੍ਰਿਸਨਾ ਵਿਆਪੈ ਕਾਮੁ ॥	ਗਉ ੧, ਅਸ ੧੨, ੩ : ੨	-	੨੨੬
ਅੰਧ ਕੂਪ ਗ੍ਰਿਹ ਮਹਿ ਤਿਨਿ ਸਿਮਰਿਓ ਜਿਸੁ ਮਸਤਕਿ ਲੇਖੁ ਲਿਖਾ ॥	ਸਾਰ ੫, ੪੦, ੧ : ੧	-	੧੨੧੨
ਅੰਧ ਕੂਪ ਤੇ ਉਧਰੁ ਕਰਤੇ ਸਗਲ ਘਟ ਪ੍ਰਤਿਪਾਲਾ ॥	ਬਿਹਾ ੫, ੭, ੪ : ੪	-	੫੪੬
ਅੰਧ ਕੂਪ ਤੇ ਸੇਈ ਕਾਢੇ ॥	ਮਾਰੂ ੫, ਸੋਲਾ ੧੪, ੧੪ : ੧	-	੧੦੮੬
ਅੰਧ ਕੂਪ ਤੇ ਕੰਢੈ ਚਾੜੇ ॥	ਮਾਝ ੫, ਅਸ ੩੭, ੪ : ੧	-	੧੩੨
ਅੰਧ ਕੂਪ ਤੇ ਕਰੁ ਗਹਿ ਲੀਨਾ ॥	ਬਿਲਾ ੫, ੧੨, ੨ : ੧	-	੮੦੪
ਅੰਧ ਕੂਪ ਤੇ ਕਾਢਨਹਾਰਾ ॥	ਮਾਰੂ ੫, ੧੯, ੪ : ੫	-	੧੦੦੫
ਅੰਧ ਕੂਪ ਤੇ ਕਾਢਿਅਨੁ ਲੜੁ ਆਪਿ ਫੜਾਏ ॥	ਰਾਮ ੫, ਵਾਰ, ੨੧ : ੭	-	੯੬੬
ਅੰਧ ਕੂਪ ਤੇ ਕਾਢਿ ਲੀਏ ਤੁਮ੍ ਆਪਿ ਭਏ ਕਿਰਪਾਲਾ ॥	ਸੂਹੀ ੫, ੫੨, ੨ : ੧	-	੭੪੮
ਅੰਧ ਕੂਪ ਤੇ ਕਾਢੇ ਆਪਿ ॥	ਗਉ ੫, ੧੬੩, ੨ : ੧	-	੧੯੮
ਅੰਧ ਕੂਪ ਤੇ ਤਿਹ ਕਢਹੁ ਜਿਹ ਹੋਵਹੁ ਸੁਪ੍ਰਸੰਨ ॥	ਗਉ ੫, ਬਾਅ, ੨੬ : ੬	-	੨੫੫
ਅੰਧ ਕੂਪ ਬਿਖਿਆ ਤੇ ਕਾਢਿਓ ਸਾਚ ਸਬਦਿ ਬਣਿ ਆਈ ॥	ਰਾਮ ੫, ਅਸ ੬, ੬ : ੧	-	੯੧੫
ਅੰਧ ਕੂਪ ਮਹਾ ਘੋਰ ਤੇ ਬਾਹ ਪਕਰਿ ਗੁਰਿ ਕਾਢਿ ਲੀਏ ॥	ਆਸਾ ੫, ੪੮, ੨ : ੨	-	੩੮੩
ਅੰਧ ਕੂਪ ਮਹਾ ਭਇਆਨ ਨਾਨਕ ਪਾਰਿ ਉਤਾਰ ॥	ਮਲਾ ੫, ੩੦, ੩ : ੧	-	੧੨੭੩
ਅੰਧ ਕੂਪ ਮਹਿ ਹਾਥ ਦੇ ਰਾਖਹੁ ਕਛੂ ਸਿਆਨਪ ਉਕਤਿ ਨ ਮੋਰੀ ॥	ਗਉ ੫, ੧੩੪*, ੧*: ੨	-	੨੦੮
ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥	ਬਿਲਾ ੫, ੪੯, ੧ : ੨	-	੮੧੩
ਅੰਧ ਕੂਪ ਮਹਿ ਦੀਪਕੁ ਬਲਿਓ ਗੁਰਿ ਰਿਦੈ ਕੀਓ ਪਰਗਾਸਾ ॥	ਸਾਰ ੫, ੩੮, ੨ : ੧	-	੧੨੧੧
ਅੰਧ ਕੂਪ ਮਹਿ ਪਤਿਤ ਹੋਤ ਜਗੁ ਸੰਤਹੁ ਕਰਹੁ ਪਰਮ ਗਤਿ ਮੋਰੀ ॥	ਸਾਰ ੫, ੬੦, ੨ : ੧	-	੧੨੧੬
ਅੰਧ ਕੂਪ ਮਹਿ ਪਤਿਤ ਬਿਕਰਾਲ ॥	ਗਉ ੫, ਸੁਖ ੪, ੪ : ੯	-	੨੬੭
ਅੰਧ ਕੂਪ ਮਹਿ ਪਰਿਓ ਪਰਾਨੀ ਭਰਮ ਗੁਬਾਰ ਮੋਹ ਬੰਧਿ ਪਰੇ ॥	ਬਿਲਾ ੫, ੯੬, ੨ : ੧	-	੮੨੩
ਅੰਧ ਕੂਪਿ ਮਾਇਆ ਮਨੁ ਗਾਡਿਆ ਕਿਉ ਕਰਿ ਉਤਰਉ ਪਾਰਿ ਸੁਆਮੀ ॥	ਰਾਮ ੧, ੨, ੧*: ੨	-	੮੭੬
ਅੰਧ ਗੁੰਗ ਪਿੰਗੁਲ ਮਤਿ ਹੀਨਾ ਪ੍ਰਭ ਰਾਖਹੁ ਰਾਖਨਹਾਰਾ ॥	ਦੇਵ ੫, ੧੧, ੨ : ੧	-	੫੩੦
ਅੰਧ ਬਿਉਹਾਰ ਬੰਧ ਮਨੁ ਧਾਵੈ ॥	ਭੈਰ ੫, ੨੮, ੨ : ੩	-	੧੧੪੩
ਅੰਧ ਬਿਲਾ ਤੇ ਕਾਢਹੁ ਕਰਥੇ ਕਿਆ ਨਾਹੀ ਘਰਿ ਤੇਰੈ ॥	ਦੇਵ ੫, ੧੨, ੨ : ੧	-	੫੩੦
ਅਧਮ ਚੰਡਾਲੀ ਭਈ ਬ੍ਰਹਮਣੀ ਸੂਦੀ ਤੇ ਸ੍ਰੇਸਟਾਈ ਰੇ ॥	ਆਸਾ ੫, ੪੪, ੧ : ੧	-	੩੮੧
ਅਧਰੰ ਧਰੰ ਧਾਰਣਹ ਨਿਰਧਨੰ ਧਨ ਨਾਮ ਨਰਹਰਹ ॥	ਸਸ ੫, ੨੧ : ੧	-	੧੩੫੫
ਅੰਧ ਵਰਤਾਵਾ ਭਾਉ ਦੂਜਾ ॥	ਸਲੋ ੧, ੨੨ : ੨	-	੧੪੧੨
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥	ਗਉ ੪, ਵਾਰ ੧੧ ਸ, ੪, ੧ : ੨	-	੩੦੫
ਅੰਧਾ ਅਖਰੁ ਵਾਉ ਦੁਆਉ ॥	ਗਉ ੧, ੧, ੩ : ੪	-	੧੫੧
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥	ਸੂਹੀ ੧, ਛੰਤ ੫, ੬ : ੧	-	੭੬੭
ਅੰਧਾ ਸਚਾ ਅੰਧੀ ਸਟ ॥	ਗਉ ੧, ੧, ੨ : ੪	-	੧੫੧

ਅੰਧੇ ਏਹਿ ਨ ਆਖੀਅਨਿ ਜਿਨ ਮੁਖਿ ਲੋਇਣ ਨਾਹਿ ॥	ਰਾਮ ੩, ਵਾਰ ੧੬ ਸ. ੨, ੧ : ੩	੯੫੪
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥	ਸਲੋ ਕਬ, ੧੫੮ : ੨	੧੩੭੨
ਅੰਧੇ ਸੇਈ ਨਾਨਕਾ ਖਸਮਹੁ ਘੁਥੇ ਜਾਹਿ ॥	ਰਾਮ ੩, ਵਾਰ ੧੬ ਸ, ੨, ੧ : ੪	੯੫੪
ਅੰਧੇ ਕਾ ਨਾਉ ਪਾਰਖੂ ਏਵੈ ਕਰੇ ਗੁਆਉ ॥	ਮਲਾ ੧ ਵਾਰ ੨੨ ਸ, ੨, ੧ : ੨	੧੨੮੮
ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ ॥	ਗਉ ੧, ਅਸ ੧੮, ੩ : ੨	੨੨੯
ਅੰਧੇ ਕੈ ਰਾਹਿ ਦਸਿਐ ਅੰਧਾ ਹੋਇ ਸੁ ਜਾਇ ॥	ਰਾਮ ੩, ਵਾਰ ੧੬ ਸ, ੨, ੧ : ੧	੯੫੪
ਅੰਧੇ ਖਾਵਹਿ ਬਿਸੂ ਕੇ ਗਟਾਕ ॥	ਸਾਰ ੫, ੧੦੫, ੧*: ੧	੧੨੨੪
ਅੰਧੇ ਗੁੰਗੇ ਅੰਧ ਅੰਧਾਰੁ ॥	ਬਿਹਾ ੪, ਵਾਰ ੨੦ ਸ, ੧, ੨ : ੩	੫੫੬
ਅੰਧੇ ਗੁਰੂ ਤੇ ਭਰਮੁ ਨ ਜਾਈ ॥	ਗਉ ੩, ਅਸ ੬, ੩ : ੧	੨੩੨
ਅੰਧੇ ਚਾਨਣੁ ਤਾ ਥੀਐ ਜਾ ਸਤਿਗੁਰੁ ਮਿਲੈ ਰਜਾਇ ॥	ਬਿਹਾ ੪, ਵਾਰ ੭ ਸ, ੪, ੨ : ੧	੫੫੧
ਅੰਧੇ ਚੇਤਿ ਹਰਿ ਹਰਿ ਰਾਇਆ ॥	ਆਸਾ ੫, ੧੨੭, ੧*: ੧	੪੦੩
ਅੰਧੇ ਜੀਵਨਾ ਵੀਚਾਰਿ ਦੇਖਿ ਕੇਤੇ ਕੇ ਦਿਨਾ ॥	ਧਨਾ ੧, ੨, ੧*: ੧	੬੬੦
ਅੰਧੇ ਤੂੰ ਬੈਠਾ ਕੰਧੀ ਪਾਹਿ ॥	ਸਿਰੀ ੫, ੭੪, ੧*: ੧	੪੩
ਅੰਧੇਰਾ ਚਾਨਣੁ ਆਪੇ ਕੀਆ ॥	ਮਾਰੂ ੩, ਸੋਲਾ ੧੩, ੩ : ੧	੧੦੫੬
ਅੰਧੇਰੁ ਅੰਧੀ ਵਾਪਰੈ ਸਗਲ ਲੀਜੈ ਖੋਇ ॥	ਪ੍ਰਭਾ ੧, ੨, ੧ : ੨	੧੩੨੭
ਅੰਧੈ ਨਾਮੁ ਵਿਸਾਰਿਆ ਨਾ ਤਿਸੁ ਏਹ ਨ ਓਹੁ ॥	ਸਿਰੀ ੧, ੩, ੧*: ੨	੧੫
ਅੰਧੌ ਬੋਲੌ ਮੁਗਧੁ ਗਵਾਰੁ ॥	ਪ੍ਰਭਾ ੧, ੧੨, ੪ : ੧	੧੩੩੦
ਅਨ ਸਿਉ ਤੋਰਿ ਫੇਰਿ ਹਾਂ ॥	ਆਸਾ ੫, ੧੫੭, ੧*: ੪	੪੦੯
ਅਨਹਤ ਸਬਦੁ ਸੁਹਾਵਾ ॥	ਸੂਹੀ ੫, ਛੰਤ ੩, ੨ : ੧	੭੭੮
ਅਨਹਤ ਸੁੰਨਿ ਰਤੇ ਸੇ ਕੈਸੇ ॥	ਰਾਮ ੧, ਸਿਗੋ, ੫੨ : ੩	੯੪੩
ਅਨਹਤ ਸੁੰਨੁ ਕਹਾ ਤੇ ਹੋਈ ॥	ਰਾਮ ੧, ਸਿਗੋ, ੫੨ : ੨	੯੪੩
ਅਨਹਤ ਧੁਨਿ ਵਾਜਹਿ ਨਿਤ ਵਾਜੇ ਹਰਿ ਅੰਮ੍ਰਿਤ ਧਾਰ ਰਸਿ ਲੀੜਾ ॥	ਜੈਤ ੪, ੬, ੧ : ੨	੬੯੮
ਅਨਹਤ ਬਾਣੀ ਗੁਰ ਸਬਦਿ ਜਾਣੀ ਹਰਿ ਨਾਮੁ ਹਰਿ ਰਸੁ ਭੋਗੋ ॥	ਰਾਮ ੩, ਅਨੰ, ੩੪ : ੫	੯੨੧
ਅਨਹਤ ਬਾਣੀ ਥਾਨੁ ਨਿਰਾਲਾ ॥	ਗਉ ੫, ੧੦੪, ੨ : ੧	੧੮੬
ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥	ਮਾਝ ੩, ਅਸ ੧੦, ੪ : ੩	੧੧੫
ਅਨਹਤ ਵਾਜੇ ਵਜਹਿ ਘਰ ਮਹਿ ਪਿਰ ਸੰਗਿ ਸੇਜ ਵਿਛਾਈ ॥	ਗਉ ੫, ਛੰਤ ੧, ੪ : ੫	੨੪੭
ਅਨਹਤਾ ਸਬਦ ਵਾਜੰਤ ਭੇਰੀ ॥	ਧਨਾ ੧, ਸੋਹ ੩, ੧*: ੩	੧੩
ਅਨਹਤਾ ਸਬਦ ਵਾਜੰਤ ਭੇਰੀ ॥	ਧਨਾ ੧, ੯, ੧*: ੨	੬੬੩
ਅਨਹਤਿ ਰਾਤੇ ਇਹੁ ਮਨੁ ਲਾਇਆ ॥	ਰਾਮ ੧, ਸਿਗੋ, ੨੦ : ੭	੯੪੦
ਅਨਹਤਿ ਲਾਲਾ ਬੇਧਿਆ ਪ੍ਰਭ ਹੇਤਿ ਪਿਆਰੀ ॥	ਮਾਰੂ ੧, ਅਸ ੪, ੭ : ੧	੧੦੧੧
ਅਨਹਦ ਸਬਦ ਅਚਰਜ ਬਿਸਮਾਦ ॥	ਭੈਰ ੫, ੨੭, ੨ : ੩	੧੧੪੩
ਅਨਹਦ ਸਬਦ ਹੋਤ ਝੁਨਕਾਰ ॥	ਭੈਰ ਕਬ, ਅਸ ੧, ੨ : ੩	੧੧੬੨
ਅਨਹਦ ਸਬਦ ਵਜਾਏ ਹਰਿ ਜੀਉ ਘਰਿ ਆਏ ਹਰਿ ਗੁਣ ਗਾਵਹੁ ਨਾਰੀ ॥	ਸੂਹੀ ੩, ਛੰਤ ੫, ੧ : ੩	੭੭੦
ਅਨਹਦ ਸਬਦ ਵਜੇ ਦਰਬਾਰੇ ॥	ਭੈਰ ੫, ੭, ੩ : ੨	੧੧੩੭
ਅਨਹਦ ਸਬਦਿ ਸੁਹਾਵਣੇ ਪਾਈਐ ਗੁਰ ਵੀਚਾਰਿ ॥	ਸਿਰੀ ੧, ੧੮, ੨ : ੩	੨੧
ਅਨਹਦ ਸਬਦੁ ਦਸਮ ਦੁਆਰਿ ਵਜਿਓ ਤਹ ਅੰਮ੍ਰਿਤ ਨਾਮੁ ਚੁਆਇਆ ਥਾ ॥	ਮਾਰੂ ੫, ੧੨, ੨ : ੨	੧੦੦੨
ਅਨਹਦ ਸਬਦੁ ਨਿਰਾਲਾ ਵਾਜੇ ॥	ਬਿਲਾ ੧, ਥਿਤੀ, ੮ : ੨	੮੩੯
ਅਨਹਦ ਸਬਦੁ ਵਜਾਇ ਜੋਤੀ ਜੋਤਿ ਧਰਿ ॥	ਸੂਹੀ ੩, ਵਾਰ, ੧੫ : ੩	੭੯੦
ਅਨਹਦ ਸਬਦੁ ਵਜੈ ਦਿਨੁ ਰਾਤੀ ॥	ਰਾਮ ੧, ਅਸ ੩, ੭ : ੧	੯੦੪
ਅਨਹਦ ਸੁਣਿ ਮਾਨਿਆ ਸਬਦੁ ਵੀਚਾਰੀ ॥	ਆਸਾ ੧, ਅਸ ੮, ੭ : ੩	੪੧੫
ਅਨਹਦ ਚੋਜ ਭਗਤ ਭਵ ਭੰਜਨ ਅਨਹਦ ਵਾਜੇ ਧੁਨੀਐ ਰਾਮ ॥	ਸੂਹੀ ੫, ਛੰਤ ੯, ੪ : ੨	੭੮੩
ਅਨਹਦ ਝੁਣਕਾਰੇ ਤਤੁ ਬੀਚਾਰੇ ਸੰਤ ਗੋਸਟਿ ਨਿਤ ਹੋਵੈ ॥	ਸੂਹੀ ੫, ਛੰਤ ੯, ੪ : ੩	੭੮੩
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥	ਆਸਾ ੪, ਛੰਤ ੮, ੧ : ੫	੪੪੨
ਅਨਹਦ ਧੁਨੀ ਸਦ ਵਜਦੇ ਉਨਮਨਿ ਹਰਿ ਲਿਵ ਲਾਇ ॥	ਸਿਰੀ ੪, ਵਾਰ ੨੧ ਸ, ੩, ੨ : ੩	੯੧
ਅਨਹਦ ਧੁਨੀ ਦਰਿ ਵਜਦੇ ਦਰਿ ਸਚੈ ਸੋਭਾ ਪਾਇ ॥	ਸਿਰੀ ੪, ੭੦, ੩ : ੩	੪੨
ਅਨਹਦ ਧੁਨੀ ਮੇਰਾ ਮਨੁ ਮੋਹਿਓ ਅਚਰਜ ਤਾ ਕੇ ਸ੍ਵਾਦ ॥	ਸਾਰ ੫, ੧੧੭, ੧*: ੨	੧੨੨੬
ਅਨਹਦ ਬਜਹਿ ਸਦਾ ਭਰਪੂਰ ॥	ਰਾਮ ਕਬ, ੯, ੧ : ੪	੯੭੧

ਅਨਹਦ ਬਾਜਿਤ੍ਰਾ ਤਿਸੁ ਧੁਨਿ ਦਰਬਾਰਾ ਰਾਮ ॥	ਬਿਲਾ ੫, ਛੰਤ ੨, ੧ : ੨	-	੮੪੬
ਅਨਹਦ ਬਾਜੇ ਅਚਰਜ ਬਿਸਮਾਦ ॥	ਰਾਮ ੫, ੨੦, ੧ : ੨	-	੮੮੮
ਅਨਹਦ ਬਾਣੀ ਸਬਦਿ ਸੁਣਾਇਆ ॥	ਭੈਰ ੩, ਅਸ ੧, ੧ : ੨	-	੧੧੫੪
ਅਨਹਦ ਬਾਣੀ ਸਬਦੁ ਵਜਾਏ ॥	ਗਉ ੩, ਅਸ ੫, ੭ : ੩	-	੨੩੧
ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ ॥	ਰਾਮ ੧, ਸਿਗੋ, ੬੫ : ੫	-	੯੪੫
ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥	ਸੂਹੀ ੫, ਛੰਤ ੭, ੨ : ੩	-	੭੮੧
ਅਨਹਦ ਬਾਣੀ ਨਾਦੁ ਵਜਾਇਆ ॥	ਆਸਾ ੫, ੧੭, ੩ : ੨	-	੩੭੫
ਅਨਹਦ ਬਾਣੀ ਪਾਈਐ ਤਹ ਹਉਮੈ ਹੋਇ ਬਿਨਾਸੁ ॥	ਸਿਰੀ ੧, ੧੮, ੩ : ੧	-	੨੧
ਅਨਹਦ ਬਾਣੀ ਪੂੰਜੀ ॥	ਰਾਮ ੫, ੩੫, ੨ : ੩	-	੮੯੩
ਅਨਹਦ ਰੁਣ ਝੁਣਕਾਰੁ ਸਹਜ ਧੁਨਿ ਸਾਚੀ ਕਾਰ ਕਮਾਈ ਹੇ ॥	ਮਾਰੂ ੫, ਸੋਲਾ ੧, ੧੨ : ੩	-	੧੦੭੨
ਅਨਹਦ ਰੁਣ ਝੁਣਕਾਰੁ ਸਦਾ ਧੁਨਿ ਨਿਰਭਉ ਕੈ ਘਰਿ ਵਾਇਦਾ ॥	ਮਾਰੂ ੧, ਸੋਲਾ ੧੩, ੯ : ੩	-	੧੦੩੩
ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥	ਰਾਮ ੫, ਛੰਤ ੧, ੪ : ੩	-	੯੨੪
ਅਨਹਦ ਵਾਜੇ ਧੁਨਿ ਵਜਦੇ ਗੁਰ ਸਬਦਿ ਸੁਣੀਜੈ ॥	ਰਾਮ ੩, ਵਾਰ, ੧੫ : ੩	-	੯੫੪
ਅਨਹਦਿ ਰਾਤਾ ਏਕ ਲਿਵ ਤਾਰ ॥	ਬਸੰ ੧, ਅਸ ੩, ੪ : ੩	-	੧੧੮੮
ਅਨਹਦੁ ਵਾਜੈ ਸਹਜਿ ਸੁਹੇਲਾ ॥	ਮਾਝ ੫, ੧੦, ੧ : ੧	-	੯੭
ਅਨਹਦੁ ਵਾਜੈ ਨਿਜ ਘਰਿ ਵਾਸਾ ॥	ਗਉ ੩, ੩੩, ੩ : ੩	-	੧੬੧
ਅਨਹਦੁ ਵਾਜੈ ਭ੍ਰਮੁ ਭਉ ਭਾਜੈ ॥	ਮਾਰੂ ੧, ਸੋਲਾ ੧੩, ੧੦ : ੧	-	੧੦੩੪
ਅਨਹਦੋ ਅਨਹਦੁ ਵਾਜੈ ਰੁਣ ਝੁਣਕਾਰੇ ਰਾਮ ॥	ਆਸਾ ੧, ਛੰਤ ੨, ੧ : ੧	-	੪੩੬
ਅਨ ਕਉ ਮਤੀ ਦੇ ਚਲਹਿ ਮਾਇਆ ਕਾ ਵਾਪਾਰੁ ॥	ਸਿਰੀ ੧, ਅਸ ੫, ੬ : ੨	-	੫੬
ਅਨ ਕਉ ਮੇਰੀਆ ॥	ਬਿਹਾ ੫, ੧, ੨ : ੨	-	੫੩੭
ਅਨ ਕਾਏ ਰਾਤੜਿਆ ਵਾਟ ਦੁਹੇਲੀ ਰਾਮ ॥	ਬਿਹਾ ੫, ੭, ੧ : ੧	-	੫੪੬
ਅੰਨ ਕੋ ਕੀਜੈ ਮਿਤੜਾ ਖਾਕੁ ਰਲੈ ਮਰਿ ਜਾਇ ਜੀਉ ॥	ਸੂਹੀ ੧, ਅਸ ੨, ੬ : ੧	-	੭੫੧
ਅਨ ਕੋ ਦਰੁ ਘਰੁ ਕਬਹੂ ਨ ਜਾਨਸਿ ਏਕੋ ਦਰੁ ਸਚਿਆਰਾ ॥	ਭੈਰ ੧, ੪, ੪ : ੧	-	੧੧੨੬
ਅਨਜਾਨਤ ਕਿਛੂ ਇਨਹਿ ਕਮਾਨੋ ਜਪ ਤਪ ਕਛੂ ਨ ਸਾਧਾ ॥	ਗਉ ੫, ੧੬੩*, ੧ : ੧	-	੨੧੫
ਅਨਜਾਨਤ ਜੋ ਸੇਵੈ ਤੇਤੀ ਨਹ ਜਾਇ ਗਨੀ ॥	ਆਸਾ ੫, ਛੰਤ ੫, ੪ : ੨	-	੪੫੬
ਅਨਜਾਨਤ ਬਿਖਿਆ ਮਹਿ ਰਚੈ ॥	ਗਉ ੫, ਸੁਖ ੧੧, ੩ : ੫	-	੨੭੭
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥	ਗਉ ੧, ੧੮, ੨ : ੨	-	੧੫੬
ਅਨਤ ਕਲਾ ਹੋਇ ਠਾਕੁਰੁ ਚੜਿਆ ॥	ਮਾਰੂ ੫, ਸੋਲਾ ੯, ੧੬ : ੨	-	੧੦੮੧
ਅਨਤ ਤਰੰਗ ਭਗਤਿ ਹਰਿ ਰੰਗਾ ॥	ਆਸਾ ੧, ੧੭, ੨ : ੧	-	੩੫੪
ਅਨਤ ਤਰੰਗੀ ਨਾਮੁ ਜਿਨ ਜਪਿਆ ਮੈ ਗਣਤ ਨ ਕਰਿ ਸਕਿਆ ॥	ਮਾਰੂ ੪, ੨, ੪ : ੧	-	੯੯੫
ਅਨਤ ਨ ਜਾਇ ਪਰਮ ਸਚੁ ਪਾਵੈ ॥	ਗਉ ਕਬ, ਬਾਅ, ੩੬ : ੨	-	੩੪੨
ਅਨੰਤ ਰੂਪ ਤੇਰੇ ਨਾਰਾਇਣਾ ॥	ਭੈਰ ਨਾਮ, ੧, ੪ : ੨	-	੧੧੬੩
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥	ਗਉ ੧, ੧੮, ੨ : ੧	-	੧੫੬
ਅਨਤਾ ਧਨੁ ਧਰਿ ਦਬਿਆ ਫਿਰਿ ਬਿਖੁ ਭਾਲਣ ਗਇਆ ॥	ਸੂਹੀ ੪, ਛੰਤ ੫, ੩ : ੩	-	੭੭੬
ਅਨ ਤੇ ਟੂਟੀਐ ਰਿਖ ਤੇ ਛੂਟੀਐ ॥	ਬਿਲਾ ੫, ੧੨੯, ੨ : ੧	-	੮੩੦
ਅੰਨ ਤੇ ਰਹਤਾ ਦੁਖੁ ਦੇਹੀ ਸਹਤਾ ॥	ਪ੍ਰਭਾ ੫, ਅਸ ੨, ੬ : ੩	-	੧੩੪੮
ਅਨਦ ਸਹਜ ਰਸ ਸੂਖ ਘਨੇਰੇ ॥	ਪ੍ਰਭਾ ੫, ੮, ੩ : ੧	-	੧੩੪੦
ਅਨਦ ਸੂਖ ਕਲਿਆਣ ਮੰਗਲ ਸਿਉ ਘਰਿ ਆਏ ਕਰਿ ਇਸਨਾਨਾ ॥	ਸੋਰ ੫, ੫੨, ੧*: ੨	-	੬੨੧
ਅਨਦ ਸੂਖ ਬਿਸ੍ਰਾਮ ਨਿਤ ਹਰਿ ਕਾ ਕੀਰਤਨੁ ਗਾਇ ॥	ਰਾਮ ੫, ਵਾਰ ੧੦ ਸ, ੫, ੨ : ੧	-	੯੬੨
ਅਨਦ ਸੂਖ ਮੰਗਲ ਬਨੇ ਪੇਖਤ ਗੁਨ ਗਾਉ ॥	ਬਿਲਾ ੫, ੭੦, ੧*: ੨	-	੮੧੮
ਅਨਦ ਕਰਹਿ ਤੇਰੇ ਦਾਸਾ ॥	ਸੋਰ ੫, ੬੮, ੨ : ੩	-	੬੨੬
ਅਨਦ ਕਰਹਿ ਨਰ ਨਾਰੀ ॥	ਸੋਰ ੫, ੭੭, ੧ : ੩	-	੬੨੭
ਅਨਦ ਕਰਹੁ ਤਜਿ ਸਗਲ ਬਿਕਾਰ ॥	ਰਾਮ ੫, ੫੩, ੪ : ੩	-	੮੯੯
ਅਨਦ ਕਰਹੁ ਪਿਤ ਮਾਤਾ ॥	ਸੋਰ ੫, ੭੪, ੧ : ੩	-	੬੨੭
ਅਨੰਦ ਕਰੈ ਨਾਨਕ ਕਾ ਸੁਆਮੀ ॥	ਆਸਾ ੫, ੬੪, ੪ : ੨	-	੩੮੭
ਅਨਦ ਕੇਲ ਮਾਇਆ ਰੰਗਿ ਰਸੈ ॥	ਗਉ ੫, ਸੁਖ ੪, ੭ : ੪	-	੨੬੭
ਅਨਦ ਬਿਨੋਦ ਅਕਥ ਕਥਾ ਰਸੁ ਸਾਚੈ ਸਹਜਿ ਸਮਾਇਆ ॥	ਸਾਰ ੫, ੮੨, ੧ : ੨	-	੧੨੨੦

ਅਨਦ ਬਿਨੋਦ ਸਿਮਰਹੁ ਪ੍ਰਭੁ ਸਾਚਾ ਵਿਛੁੜਿ ਕਬਹੂ ਨ ਜਾਈ ॥	ਸੂਹੀ ੫, ਛੰਤ ੮, ੨ : ੪	੭੮੨
ਅਨਦ ਬਿਨੋਦ ਹਰਿ ਨਾਮਿ ਸੁਖ ਨਾਨਕ ਅੰਮ੍ਰਿਤ ਰਸੁ ਹਰਿ ਭੁੰਚਨਾ ॥	ਮਾਰੂ ੫, ਸੋਲਾ ੯, ੧੬ : ੩	੧੦੮੧
ਅਨਦ ਬਿਨੋਦ ਕਰੇ ਸਦ ਕੇਲਾ ॥	ਮਾਝ ੫, ਅਸ ੩੫, ੫ : ੨	੧੩੦
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥	ਮਾਰੂ ੫, ਸੋਲਾ ੧੩, ੧੦ : ੩	੧੦੮੫
ਅਨਦ ਬਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰਿ ਕੇਲਾ ਜੀਉ ॥	ਮਾਝ ੫, ੨੬, ੨ : ੩	੧੦੨
ਅਨਦ ਬਿਨੋਦ ਚੋਜ ਤਮਾਸੇ ਤੁਧੁ ਭਾਵੈ ਸੋ ਹੋਣਾ ਜੀਉ ॥	ਮਾਝ ੫, ੧੯, ੨ : ੩	੧੦੦
ਅਨਦ ਬਿਨੋਦ ਤਿਤੈ ਘਰਿ ਸੋਹਹਿ ਜੋ ਧਨ ਕੰਤਿ ਸਿਗਾਰੀ ਜੀਉ ॥	ਮਾਝ ੫, ੧੧, ੧ : ੩	੯੭
ਅਨਦ ਬਿਨੋਦ ਪੇਖਿ ਪ੍ਰਭ ਦਰਸਨ ਮਨਿ ਮੰਗਲ ਗੁਨ ਗਾਵਤ ॥	ਸਾਰ ੫, ੯, ੧*: ੨	੧੨੦੫
ਅਨਦ ਬਿਨੋਦ ਭਏ ਨਿਤ ਸਖੀਏ ਮੰਗਲ ਸਦਾ ਹਮਾਰੈ ਰਾਮ ॥	ਸੂਹੀ ੫, ਛੰਤ ੮, ੩ : ੧	੭੮੨
ਅਨਦ ਬਿਨੋਦ ਭਰੇਪੁਰਿ ਧਾਰਿਆ ॥	ਆਸਾ ੫, ੨੪, ੧ : ੧	੩੭੬
ਅਨਦ ਬਿਨੋਦ ਮੰਗਲ ਸੁਖ ਤਾਹਾ ॥	ਸੂਹੀ ੫, ੨੬, ੧ : ੨	੭੪੨
ਅਨੰਦ ਬਿਨੋਦ ਮੰਗਲ ਗੁਣ ਗਾਵਹੁ ਗੁਰ ਨਾਨਕ ਭਏ ਦਇਆਲਾ ॥	ਸੋਰ ੫, ੪੩, ੨ : ੧	੬੧੯
ਅਨਦ ਬਿਨੋਦੀ ਖਸਮੁ ਹਮਾਰਾ ॥	ਆਸਾ ੫, ੫੩, ੩ : ੨	੩੮੪
ਅਨਦ ਭਏ ਗੁਰ ਮਿਲਤ ਕ੍ਰਿਪਾਲ ॥	ਗਉ ੫, ੧੨੨, ੩ : ੧	੧੯੦
ਅਨਦ ਮੰਗਲ ਸੁਖ ਪਾਏ ॥	ਸੋਰ ੫, ੫੩, ੧ : ੪	੬੨੧
ਅਨੰਦ ਮੰਗਲ ਹਰਿ ਚਲਤ ਤਮਾਸੇ ॥	ਮਾਰੂ ੫, ਸੋਲਾ ੬, ੮ : ੨	੧੦੭੭
ਅਨਦ ਮੰਗਲ ਕਲਿਆਣ ਸਦਾ ਸੁਖੁ ਕਾਰਜੁ ਸਗਲਾ ਰਾਸਿ ਥੀਆ ॥	ਪ੍ਰਭਾ ੫, ੯, ੧*: ੨	੧੩੪੦
ਅਨਦ ਮੰਗਲ ਕਲਿਆਣ ਨਿਧਾਨਾ ॥	ਮਾਝ ੫, ੩੨, ੪ : ੧	੧੦੪
ਅਨਦ ਮੰਗਲ ਗਾਉ ਹਰਿ ਜਸੁ ਪੂਰਨ ਪ੍ਰਗਟਿਓ ਨੇਹੁ ॥	ਸਾਰ ੫, ੧੧੪, ੧*: ੨	੧੨੨੬
ਅਨਦ ਮੰਗਲ ਗੁਨ ਗਾਉ ਸਹਜ ਧੁਨਿ ਨਿਹਚਲ ਰਾਜੁ ਕਮਾਉ ॥	ਧਨਾ ੫, ੨੮, ੧ : ੨	੬੭੮
ਅਨਦ ਮੰਗਲ ਗੁਰ ਚਰਣੀ ਲਾਗੇ ਪਾਏ ਸੂਖ ਘਨੇਰੇ ਰਾਮ ॥	ਰਾਮ ੫, ਛੰਤ ੩, ੨ : ੨	੯੨੫
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥	ਬਿਲਾ ੪, ੬, ੧ : ੧	੮੦੦
ਅਨਦ ਰੂਪ ਕੀਰਤਨੁ ਬਿਸ੍ਰਾਮ ॥	ਆਸਾ ੫, ੮੮, ੨ : ੨	੩੯੨
ਅਨਦ ਰੂਪ ਪ੍ਰਗਟਿਓ ਸਭ ਥਾਨਿ ॥	ਰਾਮ ੫, ੫੧, ੨ : ੩	੮੯੯
ਅਨਦ ਰੂਪ ਪ੍ਰਗਟੇ ਸੰਸਾਰੀ ॥	ਰਾਮ ੫, ੧੪, ੨ : ੪	੮੮੭
ਅਨਦ ਰੂਪ ਮੰਗਲ ਸਦ ਜਾ ਕੈ ॥	ਗਉ ੫, ਸੁਖ ੧੬, ੨ : ੫	੨੮੪
ਅਨਦ ਰੂਪੁ ਸਭੁ ਨੈਨ ਅਲੋਇਆ ॥	ਆਸਾ ੫, ੬੮, ੪ : ੨	੩੮੭
ਅਨਦ ਰੂਪੁ ਰਵਿਓ ਸਭ ਮਧੇ ਜਤ ਕਤ ਪੇਖਉ ਜਾਈ ॥	ਧਨਾ ੫, ੧੦, ੨ : ੨	੬੭੩
ਅਨਦਿਨ ਉਪਜੀ ਸਹਜ ਧੁਨਾ ॥	ਬਸੰ ੫, ੧੫, ੧ : ੨	੧੧੮੪
ਅਨਦਿਨ ਆਪਿ ਆਪ ਸਿਉ ਲੜੈ ॥	ਗਉ ਕਬ, ਵਾ, ੬ : ੨	੩੪੪
ਅਨਦਿਨੁ ਅਨਦੁ ਹੋਵੈ ਮਨਿ ਮੇਰੈ ਗੁਰਮੁਖਿ ਮਾਗਉ ਤੇਰਾ ਨਾਮੁ ਨਿਵਾਜਾ ॥	ਬਿਲਾ ੩, ੬, ੧*: ੨	੭੯੮
ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥	ਸੋਰ ੪, ੬, ੧*: ੨	੬੦੬
ਅਨਦਿਨੁ ਅਨਦੁ ਭਇਆ ਮਨੁ ਬਿਗਸਿਆ ਉਦਮ ਭਏ ਮਿਲਨ ਕੀ ਆਸ ॥	ਕਾਨ ੪, ੩, ੧ : ੨	੧੨੯੫
ਅਨਦਿਨੁ ਅਨਦੁ ਭਇਆ ਵਡਭਾਗੀ ਸਭ ਆਸ ਪੁਜੀ ਜਨ ਕੇਰੀ ॥	ਗਉ ੪, ੫੮, ੩ : ੨	੧੭੦
ਅਨਦਿਨੁ ਆਪੇ ਕਾਰ ਕਰਾਏ ਆਪੇ ਮੇਲਿ ਮਿਲਾਵਣਿਆ ॥	ਮਾਝ ੩, ਅਸ ੭, [illegible] : ੩	੧੧੩
ਅਨਦਿਨੁ ਆਰਜਾ ਛਿਜਦੀ ਜਾਏ ॥	ਮਾਰੂ ੩, ਸੋਲਾ ੧੭, ੭ : ੧	੧੦੬੧
ਅਨਦਿਨੁ ਏਕੋ ਨਾਮੁ ਵਖਾਣੈ ॥	ਮਲਾ ੩, ੧੦, ੩ : ੨	੧੨੬੧
ਅਨਦਿਨੁ ਸਹਸਾ ਕਦੇ ਨ ਚੂਕੈ ਬਿਨੁ ਸਬਦੈ ਦੁਖੁ ਪਾਏ ॥	ਬਿਹਾ ੪, ਵਾਰ ੪ ਸ, ੩, ੨	੫੫੦
ਅਨਦਿਨੁ ਸਹਜ ਸਮਾਧਿ ਹਰਿ ਲਾਗੀ ਹਰਿ ਜਪਿਆ ਗਹਿਰ ਗੰਭੀਰਾ ॥	ਵਡ ੪, ਛੰਤ ੪, ੩ : ੪	੫੭੪
ਅਨਦਿਨੁ ਸਹਜਿ ਰਹੈ ਰੰਗਿ ਰਾਤਾ ਰਾਮ ਨਾਮੁ ਰਿਦ ਪੂਜਾ ॥	ਸੂਹੀ ੪, ਛੰਤ ੪, ੧ : ੫	੭੭੫
ਅਨਦਿਨੁ ਸਚ ਸਬਦਿ ਸਾਲਾਹੀ ਹੋਰੁ ਕੋਇ ਨ ਕੀਮਤਿ ਪਾਵਣਿਆ ॥	ਮਾਝ ੩, ਅਸ ੧੮, ੬ : ੩	੧੨੦
ਅਨਦਿਨੁ ਸਚੀ ਭਗਤਿ ਕਰਿ ਸਚਾ ਲਏ ਮਿਲਾਇ ॥	ਮਾਰੂ ੩, ੨, ੩ : ੨	੯੯੪
ਅਨਦਿਨੁ ਸਚੀ ਭਗਤਿ ਕਰਿ ਸਚੈ ਚਿਤੁ ਲਾਈ ॥	ਆਸਾ ੩, ਅਸ ੨੨, ੧ : ੨	੪੨੫
ਅਨਦਿਨੁ ਸਚੁ ਸਲਾਹਣਾ ਸਚੇ ਕੇ ਗੁਣ ਗਾਉ ॥	ਸਿਰੀ ੫, ੧੦੦, ੨ : ੨	੫੩
ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥	ਵਡ ੩, ਅਸ ੧, ੧ : ੨	੫੬੪
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥	ਮਾਰੂ ੩, ਸੋਲਾ ੨੩, ੪ : ੩	੧੦੬੭
ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥	ਆਸਾ ੩, ਅਸ ੩੭, ੫ : ੨	੪੩੦

ਅਨਦਿਨੁ ਸਦਾ ਫਿਰੈ ਬਿਲਲਾਦੀ ਬਿਨੁ ਪਿਰ ਨੀਦ ਨ ਪਾਵਣਿਆ ॥	ਮਾਝ ੩, ਅਸ ੩, ੪ : ੩	੧੧੦
ਅਨਦਿਨੁ ਸਦਾ ਫਿਰੈ ਭ੍ਰਮਿ ਭੂਲਾ ਬਿਨੁ ਨਾਵੈ ਦੁਖੁ ਪਾਵਣਿਆ ॥	ਮਾਝ ੩, ਅਸ ੪, ੨ : ੩	੧੧੧
ਅਨਦਿਨੁ ਸਦਾ ਰਹਹਿ ਰੰਗਿ ਰਾਤੇ ਭੈ ਭਾਇ ਭਗਤਿ ਚਿਤੁ ਲਾਈ ਹੇ ॥	ਮਾਰੂ ੩, ਸੋਲਾ ੩, ੭ : ੩	੧੦੪੬
ਅਨਦਿਨੁ ਸਦਾ ਰਹੈ ਭੈ ਅੰਦਰਿ ਭੈ ਮਾਰਿ ਭਰਮੁ ਚੁਕਾਵਣਿਆ ॥	ਮਾਝ ੩, ਅਸ ੮, ੫ : ੩	੧੧੪
ਅਨਦਿਨੁ ਸਦਾ ਰਹੈ ਰੰਗਿ ਰਾਤਾ ਕਰਿ ਕਿਰਪਾ ਭਗਤਿ ਕਰਾਇਦਾ ॥	ਮਾਰੂ ੩, ਸੋਲਾ ੧੬, ੬ : ੩	੧੦੬੦
ਅਨਦਿਨੁ ਸਦਾ ਰਹੈ ਰੰਗਿ ਰਾਤਾ ਦਰਿ ਸਚੈ ਸੋਝੀ ਪਾਵਣਿਆ ॥	ਮਾਝ ੩, ਅਸ ੨, ੪ : ੩	੧੧੦
ਅਨਦਿਨੁ ਸਦਾ ਰਵੈ ਦਿਨੁ ਰਾਤੀ ਮਜੀਠੈ ਰੰਗੁ ਬਣਾਵਣਿਆ ॥	ਮਾਝ ੩, ਅਸ ੫, ੪ : ੩	੧੧੨
ਅਨਦਿਨੁ ਸਦਾ ਵਿਸਟਾ ਮਹਿ ਵਾਸਾ ਬਿਨੁ ਸੇਵਾ ਜਨਮੁ ਗਵਾਵਣਿਆ ॥	ਮਾਝ ੩, ਅਸ ੧੭, ੬ : ੩	੧੧੯
ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥	ਧਨਾ ੧, ੧, ੨ : ੧	੬੬੦
ਅਨਦਿਨੁ ਸਾਚਿ ਨਾਮਿ ਲਿਵ ਲਾਗੀ ॥	ਮਾਰੂ ੩, ਸੋਲਾ ੧੧, ੧ : ੨	੧੦੫੪
ਅਨਦਿਨੁ ਸਾਚੁ ਨਾਮੁ ਉਚਰੈ ॥	ਬਸੰ ੩, ੧, ੨ : ੩	੧੧੭੨
ਅਨਦਿਨੁ ਸਾਰਿ ਸਮਾਲਿ ਹਰਿ ਰਾਖਹਿ ਗੁਰਮੁਖਿ ਸਹਜਿ ਸਮਾਵਣਿਆ ॥	ਮਾਝ ੩, ਅਸ ੬, ੭ : ੩	੧੧੨
ਅਨਦਿਨੁ ਸਿਮਰਹ ਨਾਮੁ ਤਜਿ ਲਾਜ ਲੋਕਾਣੀਆ ॥	ਆਸਾ ੫, ੧੧੩, ੧*: ੨	੩੯੯
ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ ॥	ਗਉ ੫, ਬਾਅ, ੧੫ : ੧	੨੫੩
ਅਨਦਿਨੁ ਸੁਖਿ ਮਾਣੇ ਨਿਤ ਰਲੀਆ ਨਾਨਕ ਧੁਰਿ ਸੰਜੋਗੋ ॥	ਸੂਹੀ ੪, ਛੰਤ ੧, ੧ : ੬	੭੭੩
ਅਨਦਿਨੁ ਸੂਖ ਸਹਜ ਸਮਾਧੀ ॥	ਮਾਰੂ ੩, ਸੋਲਾ ੭, ੧੧ : ੨	੧੦੫੦
ਅਨਦਿਨੁ ਸੂਚੇ ਹਰਿ ਗੁਣ ਸੰਗਾ ॥	ਆਸਾ ੧, ੧੭, ੨ : ੨	੩੫੪
ਅਨਦਿਨੁ ਸੇਵਹਿ ਸਹਜ ਸਿਉ ਸਚੇ ਮਾਹਿ ਸਮਾਇ ॥	ਆਸਾ ੩, ਅਸ ੩੩, ੩ : ੨	੪੨੮
ਅਨਦਿਨੁ ਸੇਵਹਿ ਸਚੀ ਬਾਣੀ ਸਬਦਿ ਸਚੈ ਓਮਾਹਾ ਹੇ ॥	ਮਾਰੂ ੩, ਸੋਲਾ ੧੨, ੮ : ੩	੧੦੫੫
ਅਨਦਿਨੁ ਸੇਵਕੁ ਸੇਵਾ ਕਰੇ ਹਰਿ ਸਚੇ ਕੇ ਗੁਣ ਗਾਈ ॥	ਵਡ ੪, ਵਾਰ ੧੫ ਸ, ੩, ੨ : ੭	੫੯੨
ਅਨਦਿਨੁ ਸੇਵਨਿ ਗੁਰੁ ਆਪਣਾ ਅਨਦਿਨੁ ਅਨਦਿ ਰਹੰਨਿ ॥	ਸਲੋ ੩, ੫੨ : ੨	੧੪੧੯
ਅਨਦਿਨੁ ਸੇਵੀ ਗੁਣ ਰਵਾ ਮਨੁ ਸਚੈ ਰੇਚਨੀ ॥	ਸੂਹੀ ੩, ਵਾਰ, ੧੮ : ੨	੭੯੧
ਅਨਦਿਨੁ ਹਰਿ ਸਾਲਾਹਹਿ ਸਾਚਾ ਨਿਰਮਲ ਨਾਦੁ ਵਜਾਵਣਿਆ ॥	ਮਾਝ ੩, ਅਸ ੧੧, ੬ : ੩	੧੧੫
ਅਨਦਿਨੁ ਹਰਿ ਸੇਵਿਹੁ ਸਚੀ ਬਾਣੀ ਹਰਿ ਜੀਉ ਸਬਦਿ ਮਿਲਾਇਦਾ ॥	ਮਾਰੂ ੩, ਸੋਲਾ ੨੧, ੧ : ੩	੧੦੬੪
ਅਨਦਿਨੁ ਹਰਿ ਹਰਿ ਉਚਰੈ ਗੁਰ ਕੈ ਸਹਜਿ ਸੁਭਾਇ ॥	ਮਲਾ ੩, ੩, ੪ : ੨	੧੨੫੮
ਅਨਦਿਨੁ ਹਰਿ ਹਰਿ ਧਿਆਇਓ ਹਿਰਦੈ ਮਤਿ ਗੁਰਮਤਿ ਦੂਖ ਵਿਸਾਰੀ ॥	ਮਲਾ ੪, ੧, ੧ : ੧	੧੨੬੨
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥	ਬਿਲਾ ੪, ੫, ੩ : ੨	੮੦੦
ਅਨਦਿਨੁ ਹਰਿ ਕਾ ਨਾਮੁ ਵਖਾਣੀ ॥	ਮਾਰੂ ੩, ਸੋਲਾ ੧੩, ੧੦ : ੨	੧੦੫੭
ਅਨਦਿਨੁ ਹਰਿ ਕੇ ਗੁਣ ਰਵੈ ਗੁਣ ਪਰਗਟੁ ਕਿਤਾ ॥	ਗੂਜ ੩, ਵਾਰ, ੯ : ੪	੫੧੨
ਅਨਦਿਨੁ ਹਰਿ ਗੁਣ ਗਾਵੈ ਸੋਇ ॥	ਮਲਾ ੩, ੧੦, ੫ : ੩	੧੨੬੧
ਅਨਦਿਨੁ ਹਰਿ ਗੁਣ ਦੀਨ ਜ੍ਰਨੁ ਮਾਂਗੈ ਗੁਰ ਕੈ ਸਬਦਿ ਉਧਾਰੇ ॥	ਭੈਰ ੩, ਅਸ ੨, ੧*: ੨	੧੧੫੫
ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥	ਮਾਝ ੩, ਅਸ ੧੨, ੬ : ੩	੧੧੬
ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥	ਵਡ ੪, ਘੋੜੀ ੧, ੨ : ੫	੫੭੫
ਅਨਦਿਨੁ ਹਰਿ ਰਵਿਆ ਰਿਦ ਅੰਤਰਿ ਸਹਜਿ ਸਮਾਧਿ ਲਗਾਹੀ ॥	ਮਲਾ ੩, ੪, ੨ : ੩	੧੨੫੯
ਅਨਦਿਨੁ ਹਿਰਦੈ ਜਪਉ ਜਗਦੀਸਾ ॥	ਗਉ ੩, ਅਸ ੭, ੧*: ੧	੨੩੨
ਅਨਦਿਨੁ ਕਰਮ ਕਰਹਿ ਬਹੁਤੇਰੇ ਸੁਪਨੈ ਸੁਖੁ ਨ ਹੋਈ ॥	ਸੂਹੀ ੪, ੪, ੧ : ੨	੭੩੨
ਅਨਦਿਨੁ ਕੀਰਤਨੁ ਸਦਾ ਕਰਹਿ ਗੁਰ ਕੈ ਸਬਦਿ ਅਪਾਰਾ ॥	ਵਡ ੪, ਵਾਰ ੧੮ ਸ, ੩, ੨ : ੩	੫੯੩
ਅਨਦਿਨੁ ਕੀਰਤਨੁ ਹਰਿ ਗੁਣ ਗਾਮ ॥	ਬਿਲਾ ੫, ੨੫, ੧ : ੨	੮੦੭
ਅਨਦਿਨੁ ਕੀਰਤਨੁ ਹਰਿ ਗੁਨ ਗਾਏ ॥	ਧਨਾ ੫, ੫੬, ੨ : ੨	੬੮੪
ਅਨਦਿਨੁ ਕੀਰਤਨੁ ਕਰਹਿ ਦਿਨ ਰਾਤਿ ॥	ਬਸੰ ੩, ੬, ੩ : ੧	੧੧੭੩
ਅਨਦਿਨੁ ਕੀਰਤਨੁ ਕੇਵਲ ਬਖ੍ਯ੍ਰਾਨੁ ॥	ਗਉ ੫, ਸੁਖ ੧੪, ੪ : ੫	੨੮੧
ਅਨਦਿਨੁ ਕੀਰਤਨੁ ਗੁਣ ਰਵੈ ਪਿਆਰੇ ਅੰਮ੍ਰਿਤਿ ਪੂਰ ਭਰੇ ॥	ਸੋਰ ੫, ਅਸ ੨, ੭ : ੨	੬੪੧
ਅਨਦਿਨੁ ਗਾਵੈ ਏਕੋ ਨਾਮ ॥	ਬਿਲਾ ੩, ੬, ੩ : ੪	੭੯੮
ਅਨਦਿਨੁ ਗੁਣ ਗਾਵਹਿ ਸਦ ਨਿਰਮਲ ਸਹਜੇ ਨਾਮਿ ਸਮਾਤੇ ॥	ਸਿਰੀ ੩, ਅਸ ੨੪, ੫ : ੨	੬੯
ਅਨਦਿਨੁ ਗੁਣ ਗਾਵਹਿ ਨਿਤ ਸਾਚੇ ਗੁਰ ਕੈ ਸਬਦਿ ਸੁਹਾਇਆ ॥	ਸੋਰ ੩, ੧, ੧ : ੩	੫੯੯
ਅਨਦਿਨੁ ਗੁਣ ਗਾਵਾ ਪ੍ਰਭ ਤੇਰੇ ॥	ਮਾਝ ੪, ਅਸ ੩੪, ੪ : ੧	੧੩੦
ਅਨਦਿਨੁ ਗੁਣ ਗਾਵੈ ਸੁਖ ਸਹਜੇ ਬਿਖੁ ਭਵਜਲੁ ਨਾਮਿ ਤਰੇਇ ॥	ਰਾਮ ੩, ਵਾਰ ੪ ਸ, ੩, ੩ : ੩	੯੪੮

ਅਨਦਿਨੁ ਗੁਣ ਗਾਵੈ ਦਿਨੁ ਰਾਤੀ ਸਹਜ ਸੇਤੀ ਘਰਿ ਜਾਹਾ ਹੇ ॥	ਮਾਰੂ ੩, ਸੋਲਾ ੧੧, ੧੪ : ੩	-	੧੦੫੫
ਅਨਦਿਨੁ ਗੁਣ ਗਾਵੈ ਨਿਤ ਸਾਚੇ ਸਚਿ ਸਮਾਵੈ ਸੋਈ ॥	ਮਲਾ ੩, ੪, ੧ : ੩	-	੧੨੫੮
ਅਨਦਿਨੁ ਗੁਣ ਗਾਵੈ ਨਿਤ ਸਾਚੇ ਕਥੇ ਅਕਥ ਕਹਾਣੀ ॥	ਸੂਹੀ ੩, ਛੰਤ ੬, ੩ : ੪	-	੭੭੧
ਅਨਦਿਨੁ ਗੁਣ ਗਾਵੈ ਰੰਗਿ ਰਾਤਾ ਗੁਣ ਕਹਿ ਗੁਣੀ ਸਮਾਇਦਾ ॥	ਮਾਰੂ ੩, ਸੋਲਾ ੨੧, ੧੧ : ੩	-	੧੦੬੫
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥	ਮਾਰੂ ੩, ਸੋਲਾ ੨੩, ੨ : ੩	-	੧੦੬੭
ਅਨਦਿਨੁ ਗੁਰ ਮਿਲਿ ਜਾਗੇ ॥	ਮਾਰੂ ੫, ੨੩, ੩ : ੩	-	੧੦੦੬
ਅਨਦਿਨੁ ਗੁਰੁ ਗੁਰੁ ਕਰਤ ਵਿਹਾਈ ॥	ਮਾਰੂ ੪, ਸੋਲਾ ੧, ੭ : ੨	-	੧੦੬੯
ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥	ਤੁਖਾ ੪, ਛੰਤ ੧, ੨ : ੬	-	੧੧੧੪
ਅਨਦਿਨੁ ਚਿੰਤਾ ਚਿੰਤਵੈ ਚਿੰਤਾ ਬਧਾ ਜਾਇ ॥	ਸਲੋ ੪, ੨੬ : ੩	-	੧੪੨੪
ਅਨਦਿਨੁ ਜਪਉ ਗੁਰੂ ਗੁਰ ਨਾਉ ॥	ਗੋਂਡ ੫, ੯, ੧* : ੨	-	੮੬੪
ਅਨਦਿਨੁ ਜਪਉ ਗੁਰੂ ਗੁਰ ਨਾਮ ॥	ਗਉ ੫, ੧੧੨*, ੨ : ੧	-	੨੦੨
ਅਨਦਿਨੁ ਜਪਉ ਨਾਮ ਗੁਣਤਾਸਿ ॥	ਆਸਾ ੫, ੭੪, ੪ : ੧	-	੩੮੯
ਅਨਦਿਨੁ ਜਪਹਿ ਹਰਿ ਸਾਰੰਗਪਾਣੀ ॥	ਗਉ ੩, ੩੩, ੪ : ੩	-	੧੬੧
ਅਨਦਿਨੁ ਜਪਤ ਰਹੈ ਦਿਨੁ ਰਾਤੀ ਸਹਜੇ ਨਾਮੁ ਧਿਆਇਆ ॥	ਧਨਾ ੪, ਛੰਤ ੧, ੫ : ੪	-	੬੯੦
ਅਨਦਿਨੁ ਜਪਤੁ ਰਹਉ ਤੇਰੀ ਸਰਣਾਇ ॥	ਗਉ ੧, ਅਸ ੧੨, ੮ : ੨	-	੨੨੬
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਹਉਮੈ ਖਪਹਿ ਖਪਾਹਿ ॥	ਸੋਰ ੪, ਵਾਰ ੨੬ ਸ, ੪, ੨ : ੨	-	੬੫੨
ਅਨਦਿਨੁ ਜਲਤ ਰਹਹਿ ਦਿਨੁ ਰਾਤੀ ਭ੍ਰਮਿ ਭੇਖਿ ਭਰਮਾਈ ਹੇ ॥	ਮਾਰੂ ੩, ਸੋਲਾ ੩, ੬ : ੩	-	੧੦੪੬
ਅਨਦਿਨੁ ਜਲਤ ਰਹੈ ਦਿਨੁ ਰਾਤੀ ਗੁਰ ਬਿਨੁ ਸਾਂਤਿ ਨ ਹੋਈ ਹੇ ॥	ਮਾਰੂ ੩, ਸੋਲਾ ੨, ੩ : ੩	-	੧੦੪੫
ਅਨਦਿਨੁ ਜਲਦੀ ਫਿਰੈ ਦਿਨੁ ਰਾਤੀ ਬਿਨੁ ਪਿਰ ਬਹੁ ਦੁਖੁ ਪਾਵਣਿਆ ॥	ਮਾਝ ੩, ਅਸ ੫, ੨ : ੩	-	੧੧੨
ਅਨਦਿਨੁ ਜਾਗਹਿ ਨਾ ਸਵਹਿ ਜਾਗਤ ਰੈਣਿ ਵਿਹਾਣੀ ॥	ਗੂਜ ੩, ਵਾਰ, ੧੭ : ੩	-	੫੧੫
ਅਨਦਿਨੁ ਜਾਗਤ ਰਹੈ ਦਿਨੁ ਰਾਤੀ ਅਪਨੇ ਪ੍ਰਿਅ ਪ੍ਰੀਤਿ ਪਿਆਰੀ ॥	ਰਾਮ ੩, ਅਸ ੪, ੨੬ : ੧	-	੯੧੧
ਅਨਦਿਨੁ ਜਾਗਿਆ ਹਾਂ ॥	ਆਸਾ ੫, ੧੬੧, ੧* : ੫	-	੪੧੦
ਅਨਦਿਨੁ ਜਾਗਿ ਰਹੇ ਲਿਵ ਲਾਈ ॥	ਰਾਮ ੧, ਅਸ ੩, ੪ : ੩	-	੯੦੪
ਅਨਦਿਨੁ ਜਾਗੈ ਸਚਿ ਲਿਵ ਲਾਏ ॥	ਪ੍ਰਭਾ ੧, ਅਸ ੨, ੬ : ੨	-	੧੩੪੩
ਅਨਦਿਨੁ ਜਾਗੈ ਸਚਿ ਲਿਵ ਲਾਵੈ ॥	ਗਉ ੧, ਅਸ ੭, ੨ : ੨	-	੨੨੩
ਅਨਦਿਨੁ ਜਾਗੈ ਕਦੇ ਨ ਸੋਵੈ ਸਹਜੇ ਅੰਮ੍ਰਿਤੁ ਪਿਆਉ ॥	ਬਿਲਾ ੪, ਵਾਰ ੯ ਸ, ੩, ੨ : ੨	-	੮੫੩
ਅਨਦਿਨੁ ਜਾਪੈ ਪ੍ਰਭ ਨਿਰਬਾਨੀ ॥	ਗਉ ੫, ਬਾਅ, ੪੯ : ੪	-	੨੬੦
ਅਨਦਿਨੁ ਦਾਝਹਿ ਸਾਂਤਿ ਨ ਪਾਇ ॥	ਧਨਾ ੩, ੨, ੪ : ੨	-	੬੬੪
ਅਨਦਿਨੁ ਦੁਖ ਕਮਾਵਦੇ ਨਿਤ ਜੋਹੇ ਜਮ ਜਾਲੇ ॥	ਸਿਰੀ ੩, ੪੨, ੩ : ੨	-	੩੦
ਅਨਦਿਨੁ ਦੁਖੀਆ ਦੂਜੈ ਭਾਇ ਰਚਾਏ ॥	ਸਿਰੀ ੪, ਵਾਰ ੧੪ ਸ, ੩, ੩ : ੬	-	੮੮
ਅਨਦਿਨੁ ਦੂਜੈ ਭਾਇ ਫਿਰਾਹੀ ॥	ਮਾਝ ੩, ਅਸ ੩੦, ੬ : ੨	-	੧੨੭
ਅਨਦਿਨੁ ਧੰਧਾ ਕਰਤ ਵਿਹਾਇ ॥	ਮਲਾ ੩, ੧੨, ੨ : ੩	-	੧੨੬੨
ਅਨਦਿਨੁ ਧੰਧੈ ਵਿਆਪਿਆ ਸੁਪਨੈ ਭੀ ਸੁਖੁ ਨਾਹਿ ॥	ਵਡ ੪, ਵਾਰ ੧੩ ਸ, ੩, ੧ : ੨	-	੫੯੧
ਅਨਦਿਨੁ ਧਿਆਈਐ ਨਾਮੁ ॥	ਰਾਮ ੫, ੪੪, ੪ : ੩	-	੮੯੬
ਅਨਦਿਨੁ ਨਗਰੀ ਹਰਿ ਗੁਣ ਗਾਇਆ ॥	ਗਉ ੪, ੪੩, ੨ : ੩	-	੧੬੫
ਅਨਦਿਨੁ ਨਾਚੈ ਸਕਤਿ ਨਿਵਾਰੈ ਸਿਵ ਘਰਿ ਨੀਦ ਨ ਹੋਈ ॥	ਗੂਜ ੩, ਅਸ ੧, ੩ : ੧	-	੫੦੬
ਅਨਦਿਨੁ ਨਾਨਕੁ ਨਾਮੁ ਧਿਆਏ ਜੀਅ ਪ੍ਰਾਨ ਕਾ ਦਾਤਾ ॥	ਸੋਰ ੫, ੫੦, ੨ : ੧	-	੬੨੧
ਅਨਦਿਨੁ ਨਾਮ ਧਿਆਵਹਿ ਰੰਗੇ ॥	ਗਉ ੫, ਬਾਅ, ੧੩ : ੪	-	੨੫੨
ਅਨਦਿਨੁ ਨਾਮਿ ਰਹੇ ਲਿਵ ਲਾਏ ॥	ਮਲਾ ੩, ਅਸ ੩, ੭ : ੨	-	੧੨੭੭
ਅਨਦਿਨੁ ਨਾਮਿ ਰਤਨਿ ਲਿਵ ਲਾਗੇ ਜੁਗਿ ਜੁਗਿ ਸਾਚਿ ਸਮਾਨੇ ॥	ਪ੍ਰਭਾ ੧, ੧੬, ੩ : ੨	-	੧੩੩੨
ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥	ਮਾਰੂ ੩, ਸੋਲਾ ੧੩, ੮ : ੩	-	੧੦੫੭
ਅਨਦਿਨੁ ਨਾਮਿ ਰਤੇ ਸਚੁ ਪਾਇਆ ਆਪੇ ਮੇਲਿ ਮਿਲਾਈ ਹੇ ॥	ਮਾਰੂ ੩, ਸੋਲਾ ੪, ੮ : ੩	-	੧੦੪੭
ਅਨਦਿਨੁ ਨਾਮੁ ਸਦਾ ਸਦਾ ਧਿਆਵਹਿ ਸਾਚੀ ਦਰਗਹ ਪਾਵਹਿ ਮਾਨੁ ॥	ਮਲਾ ੩, ੬, ੧* : ੨	-	੧੨੫੯
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥	ਬਿਲਾ ੪, ਵਾਰ ੧੩ ਸ, ੩, ੨ : ੨	-	੮੫੪
ਅਨਦਿਨੁ ਨਾਮੁ ਸਲਾਹਣਾ ਹਰਿ ਜਪਿਆ ਮਨਿ ਆਨੰਦੁ ॥	ਸਲੋ ੪, ੩ : ੨	-	੧੪੨੧
ਅਨਦਿਨੁ ਨਾਮੁ ਸਲਾਹਨਿ ਰੰਗਿ ਰਾਤੇ ਗੁਰ ਕਿਰਪਾ ਤੇ ਪਾਵਣਿਆ ॥	ਮਾਝ ੩, ਅਸ ੨੯, ੩ : ੩	-	੧੨੬
ਅਨਦਿਨੁ ਨਾਮੁ ਜਪਹੁ ਗੁਰਸਿਖਹੁ ਹਰਿ ਕਰਤਾ ਸਤਿਗੁਰੁ ਘਰੀ ਵਸਾਏ ॥	ਗਉ ੪, ਵਾਰ ੧੪ ਸ, ੪, ੨ : ੬	-	੩੦੮

ਅਨਦਿਨੁ ਮੂਸਾ ਲਾਜੁ ਟੁਕਾਈ ॥	ਆਸਾ ੫, ੮੧, ੧ : ੧	-	੩੯੦
ਅਨਦਿਨੁ ਮੇਲੁ ਭਇਆ ਮਨੁ ਮਾਨਿਆ ਘਰ ਮੰਦਰ ਸੋਹਾਏ ॥	ਸੂਹੀ ੧, ਛੰਤ ੨, ੧ : ੫	-	੭੬੪
ਅਨਦਿਨੁ ਰਹਸੁ ਭਇਆ ਆਪੁ ਗਵਾਇਆ ॥	ਤੁਖਾ ੧, ਬਾਰਾ, ੧੬ : ੨	-	੧੧੦੯
ਅਨਦਿਨੁ ਰਹਸੁ ਭਇਆ ਮਨੁ ਮਾਨਿਆ ਜੋਤੀ ਜੋਤਿ ਮਿਲਾਇ ॥	ਸਾਰ ੪, ੪, ੧ : ੨	-	੧੧੯੯
ਅਨਦਿਨੁ ਰਹਹਿ ਅਨੰਦਿ ਨਾਨਕ ਸਹਜਿ ਸਮਾਈਐ ॥	ਸਲੋ ੪, ੧੦ : ੨	-	੧੪੨੨
ਅਨਦਿਨੁ ਰਹੈ ਲਿਵ ਲਾਇ ਤ ਸਹਜਿ ਸਮਾਵਏ ਜੀਉ ॥	ਧਨਾ ੪, ਛੰਤ ੧, ੩ : ੨	-	੬੯੦
ਅਨਦਿਨੁ ਰੰਗਿ ਰਤਾ ਗੁਣ ਗਾਵੈ ਅੰਦਰਿ ਮਹਲਿ ਬੁਲਾਵਣਿਆ ॥	ਮਾਝ ੩, ਅਸ ੧੦, ੭ : ੩	-	੧੧੫
ਅਨਦਿਨੁ ਰਤੜੀਏ ਸਹਜਿ ਮਿਲੀਜੈ ॥	ਤੁਖਾ ੧, ਛੰਤ ੪, ੪ : ੨	-	੧੧੧੨
ਅਨਦਿਨੁ ਰਾਤਾ ਮਨੁੰ ਬੈਰਾਗੀ ਸੁੰਨ ਮੰਡਲਿ ਘਰੁ ਪਾਇਆ ॥	ਆਸਾ ੧, ਛੰਤ ੨, ੧ : ੩	-	੪੩੬
ਅਨਦਿਨੁ ਰਾਤੇ ਸਹਜੇ ਮਾਤੇ ਸਹਜੇ ਹਉਮੈ ਮਾਰੀ ॥	ਰਾਮ ੩, ਅਸ ੪, ੫ : ੧	-	੯੧੧
ਅਨਦਿਨੁ ਰਾਤੇ ਗੁਣ ਰਵਹਿ ਭਾਈ ਨਿਰਭਉ ਗੁਰ ਲਿਵ ਲਾਗੁ ॥	ਸੋਰ ੩, ਅਸ ੩, ੪ : ੨	-	੬੩੯
ਅਨਦਿਨੁ ਰਾਤੇ ਜੋ ਹਰਿ ਭਾਏ ॥	ਮਾਝ ੩, ਅਸ ੪, ੭ : ੧	-	੧੧੧
ਅਨਦਿਨੁ ਰਾਮ ਕੇ ਗੁਣ ਕਹੀਐ ॥	ਸਾਰ ੫, ੧੨, ੧*: ੧	-	੧੨੦੬
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਸਰਬ ਕਲਾ ਗੁਣਕਾਰੀ ॥	ਸਾਰ ੪, ੨, ੧ : ੨	-	੧੧੯੮
ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰ ਸਬਦੀ ਹਰਿ ਏਕੋ ਜਾਣੁ ॥	ਆਸਾ ੩, ੪੪, ੧*: ੨	-	੩੬੨
ਅਨਦਿਨੁ ਰਾਵਹਿ ਪਿਰੁ ਆਪਣਾ ਸਹਜੇ ਸਚਿ ਸਮਾਇ ॥	ਸਿਰੀ ੩, ੬੨, ੧*: ੨	-	੩੮
ਅਨਦਿਨੁ ਰਾਵਹਿ ਪਿਰੁ ਆਪਣਾ ਸਚੁ ਰਖਹਿ ਉਰ ਧਾਰਿ ॥	ਆਸਾ ੩, ਅਸ ੩੪, ੪ : ੨	-	੪੨੮
ਅਨਦਿਨੁ ਰਾਵੇ ਹਰਿ ਪ੍ਰਭੁ ਅਪਣਾ ਵਿਚਹੁ ਆਪੁ ਗਵਾਏ ॥	ਸੂਹੀ ੩, ਛੰਤ ੬, ੨ : ੪	-	੭੭੧
ਅਨਦਿਨੁ ਰੋਗੀ ਬਿਸਟਾ ਕੇ ਕੀੜੇ ਬਿਸਟਾ ਮਹਿ ਦੁਖੁ ਪਾਵਣਿਆ ॥	ਮਾਝ ੩, ਅਸ ੨੬, ੭ : ੩	-	੧੨੫
ਅਨਦਿਨੁ ਲਾਹਾ ਸਚੁ ਨਾਮੁ ਧਨੁ ਭਗਤਿ ਭਰੇ ਭੰਡਾਰਾ ॥	ਵਡ ੩, ਅਸ ੧, ੩ : ੨	-	੫੬੫
ਅਨਦਿਨੁ ਲਾਹਾ ਹਰਿ ਨਾਮੁ ਲੈਨਿ ਅਖੁਟ ਭਰੇ ਭੰਡਾਰ ॥	ਸਿਰੀ ੩, ਅਸ ੨੩, ੧੦ : ੨	-	੬੮
ਅਨਦਿਨੁ ਲਾਲੇ ਚਾਕਰੀ ਗੋਲੇ ਸਿਰਿ ਮੀਰਾ ॥	ਮਾਰੂ ੧, ਅਸ ੪, ੨ : ੧	-	੧੦੧੦
ਅਨਦਿਨੁ ਲੋਕੁ ਭਗਤਿ ਕਰੇ ਗੁਰ ਕੈ ਸਬਦਿ ਸਮਾਇ ॥	ਸਲੋ ੩, ੫੭ : ੫	-	੧੪੨੦
ਅਨਦਿਨੋ ਸਬਦਿ ਰਵਹੁ ਅਨਹਦ ਸਬਦ ਵਜਾਏ ਰਾਮ ॥	ਸੂਹੀ ੩, ਛੰਤ ੫, ੧ : ੨	-	੭੭੦
ਅਨਦਿਨੋ ਪ੍ਰਭ ਧਿਆਵਉ ॥	ਆਸਾ ੫, ੧੫੪, ੨ : ੨	-	੪੦੮
ਅਨਦੁ ਸੰਤਨ ਕੈ ਭਗਤਿ ਗੋਵਿੰਦ ॥	ਧਨਾ ੫, ੨੩, ੨ : ੩	-	੬੭੬
ਅਨਦੁ ਸੁਣਹੁ ਵਡਭਾਗੀਹੋ ਸਗਲ ਮਨੋਰਥ ਪੂਰੇ ॥	ਰਾਮ ੩, ਅਨੰ, ੪੦ : ੧	-	੯੨੨
ਅਨਦੁ ਕਰਹੁ ਪ੍ਰਭ ਕੇ ਗੁਨ ਗਾਵਹੁ ॥	ਆਸਾ ੫, ੬੨, ੧*: ੧	-	੩੯੬
ਅਨਦੁ ਕਰਹੁ ਮਿਲਿ ਸੁੰਦਰ ਨਾਰੀ ॥	ਬਿਲਾ ੫, ੨੧, ੨ : ੧	-	੮੦੬
ਅਨਦੁ ਕਰੈ ਸਾਸਿ ਸਾਸਿ ਸਮ੍ਾਰੈ ਨਾ ਪੋਹੈ ਅਗਨਾਰਿ ॥	ਆਸਾ ੫, ੩੭, ੨ : ੨	-	੩੭੯
ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ ॥	ਸੂਹੀ ੫, ੪੧, ੧ : ੧	-	੭੪੫
ਅਨਦੁ ਭਇਆ ਸਭਿ ਮਿਟੇ ਵਿਸੂਰੇ ॥	ਆਸਾ ੫, ੩੨, ੧*: ੨	-	੩੭੮
ਅਨਦੁ ਭਇਆ ਸੁਖ ਸਹਜਿ ਸਮਾਣੇ ਸਤਿਗੁਰਿ ਮੇਲਿ ਮਿਲਾਈ ॥	ਸੋਰ ੫, ੧, ੨ : ੩	-	੬੦੮
ਅਨੰਦੁ ਭਇਆ ਸੁਖੁ ਪਾਇਆ ਮਿਲਿ ਗੁਰ ਗੋਵਿੰਦਾ ॥	ਮਾਰੂ ੫, ਵਾਰ, ੭ : ੭	-	੧੦੯੬
ਅਨਦੁ ਭਇਆ ਦੁਖ ਨਾਠੇ ਭਾਈ ॥	ਗਉ ੫; ਸੁਖ ੧੮, ੭ : ੨	-	੨੮੭
ਅਨਦੁ ਭਇਆ ਨਾਨਕ ਮਨਿ ਸਾਚਾ ਪੂਰਨ ਪੂਰੇ ਨਾਦ ॥	ਸਾਰ ੫, ੬੯, ੨ : ੨	-	੧੨੧੭
ਅਨਦੁ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੇ ਦਰਦਾ ਜੀਉ ॥	ਮਾਝ ੫, ੨੪, ੨ : ੩	-	੧੦੧
ਅਨਦੁ ਭਇਆ ਪੇਖਤ ਹੀ ਨਾਨਕ ਪ੍ਰਤਾਪ ਪੁਰਖ ਨਿਰਬਾਣੀ ॥	ਸੋਰ ੫, ੧੮, ੪ : ੨	-	੬੧੪
ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥	ਰਾਮ ੩, ਅਨੰ, ੧ : ੧	-	੯੧੭
ਅਨਦੁ ਭਇਆ ਵਡਭਾਗੀਹੋ ਗ੍ਰਿਹਿ ਪ੍ਰਗਟੇ ਪ੍ਰਭ ਆਇ ਜੀਉ ॥	ਰਾਮ ੫, ਛੰਤ ੪, ੪ : ੨	-	੯੨੭
ਅਨਦੋ ਅਨਦੁ ਘਣਾ ਮੈ ਸੋ ਪ੍ਰਭੁ ਡੀਠਾ ਰਾਮੁ ॥	ਆਸਾ ੫, ਛੰਤ ੧, ੧ : ੧	-	੪੫੨
ਅਨ ਨਾਹੀ ਨਾਹੀ ਰੇ ॥	ਬਿਲਾ ੫, ੧੨੯, ੨ : ੩	-	੮੩੦
ਅੰਨ ਪਉਣ ਥਿਰੁ ਨ ਕੁਈ ॥	ਮਾਝ ੧, ਵਾਰ ੧੩ ਸ, ੧, ੪ : ੩	-	੧੪੪
ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ ॥	ਸਾਰ ਪਰ, ੧, ੧*: ੨	-	੧੨੫੩
ਅੰਨ ਬਸਤ੍ਰ ਭੂਮਿ ਬਹੁ ਅਰਪੇ ਨਹ ਮਿਲੀਐ ਹਰਿ ਦੁਆਰਾ ॥	ਸੋਰ ੫, ਅਸ ੩, ੪ : ੨	-	੬੪੨
ਅਨਬੋਲਤ ਮੇਰੀ ਬਿਰਥਾ ਜਾਨੀ ਅਪਨਾ ਨਾਮੁ ਜਪਾਇਆ ॥	ਸਾਰ ੫, ੭੪, ੧ : ੧	-	੧੨੧੮
ਅਨਬੋਲੇ ਕਉ ਤੁਹੀ ਪਛਾਨਹਿ ਜੋ ਜੀਅਨ ਮਹਿ ਹੋਤਾ ॥	ਬਿਲਾ ੫, ੯੪, ੧ : ੧	-	੮੨੩

ਅਨਭਉ ਉਨਮਾਨਿ ਅਕਲ ਲਿਵ ਲਾਗੀ ਪਾਰਸੁ ਭੇਟਿਆ ਸਹਜ ਘਰੇ ॥	ਸਵ ੪, ਕਲ੍ਯ, ੪ : ੧	-	੧੩੯੭
ਅਨਭਉ ਅਚਰਜ ਰੂਪੁ ਪ੍ਰਭ ਪੇਖਿਆ ਮੇਰਾ ਮਨੁ ਛੋਡਿ ਨ ਕਤਹੂ ਜਾਇਆ ਥਾ ॥	ਮਾਰੂ ੫, ੧੨, ੧ : ੨	-	੧੦੦੨
ਅਨਭਉ ਸਬਦੁ ਤਤੁ ਨਿਜੁ ਸਾਰ ॥	ਗਉ ਕਬ, ਥਿਤੀ, ੧ : ੪	-	੩੪੩
ਅਨਭਉ ਹਰਿ ਹਰਿ ਹਰਿ ਲਿਵ ਲਾਗੀ ਹਰਿ ਉਰ ਧਾਰਿਓ ਗੁਰਿ ਨਿਮਖਫਾ ॥	ਪ੍ਰਭਾ ੪, ੫, ੩ : ੧	-	੧੩੩੬
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥	ਮਾਰੂ ਕਬ, ੮, ੧ : ੧	-	੧੧੦੪
ਅਨਭਉ ਨਗਰੁ ਤਹਾ ਸਦ ਵਸੈ ॥	ਗਉ ੫, ਅਸ ੪, ੬ : ੪	-	੨੩੭
ਅਨਭਉ ਨੇਜਾ ਨਾਮੁ ਟੇਕ ਜਿਤੁ ਭਗਤ ਅਘਾਣੇ ॥	ਸਵ ੪, ਕਲ੍ਯ, ੧੨ : ੨	-	੧੩੯੮
ਅਨਭਉ ਪਦੁ ਪਾਵੈ ਆਪੁ ਗਵਾਏ ॥	ਮਾਰੂ ੧, ਸੋਲਾ ੨੧, ੪ : ੨	-	੧੦੪੧
ਅਨਭਉ ਬਿਸਰਿ ਗਏ ਪ੍ਰਭੁ ਜਾਚਿਆ ਹਰਿ ਨਿਰਮਾਇਲ ਸੰਗੀ ॥	ਸਾਰ ੧, ਅਸ ੨, ੧ : ੨	-	੧੨੩੨
ਅਨ ਭੈ ਵਿਸਰੇ ਨਾਮਿ ਸਮਾਇਆ ॥	ਗਉ ੧, ੧੧, ੧ : ੨	-	੧੫੪
ਅਨ ਰਸ ਸਾਦ ਗਏ ਸਭ ਨੀਕਰਿ ਬਿਨੁ ਨਾਵੈ ਕਿਛੁ ਨ ਸੁਖਾਵੈਗੋ ॥	ਕਾਨ ੪, ਅਸ ੧, ੧ : ੨	-	੧੩੦੮
ਅਨ ਰਸ ਸਾਦੇ ਲਗਿ ਰਹੀ ਦੁਖੁ ਪਾਇਆ ਦੂਜੈ ਭਾਇ ॥	ਵਡ ੩, ੨, ੩ : ੨	-	੫੫੮
ਅਨ ਰਸ ਨਹੀ ਚਾਹੈ ਏਕੈ ਹਰਿ ਲਾਹੈ ॥	ਬਿਲਾ ੫, ੧੨੯, ੧ : ੨	-	੮੩੦
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥	ਆਸਾ ੩, ਅਸ ੩੨, ੧ : ੧	-	੪੩੦
ਅਨ ਰਸ ਰਾਤੀ ਰਸਨਾ ਫੀਕੀ ਬੋਲੇ ਹਰਿ ਰਸੁ ਮੂਲਿ ਨ ਤਾਹਾ ਹੇ ॥	ਮਾਰੂ ੩, ਸੋਲਾ ੧੪, ੧੨ : ੩	-	੧੦੫੮
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥	ਆਸਾ ੩, ਅਸ ੩੨, ੧*: ੨	-	੪੩੦
ਅਨ ਰਸੁ ਚੂਕੈ ਹਰਿ ਰਸੁ ਮੰਨਿ ਵਸਾਏ ॥	ਮਾਝ ੩, ਅਸ ੧੧, ੩ : ੨	-	੧੧੫
ਅਨ ਰੁਤਿ ਨਾਹੀ ਨਾਹੀ ॥	ਬਸੰ ੫, ੧੮, ੨ : ੩	-	੧੧੮੫
ਅਨਲ ਅਗਮ ਜੈਸੇ ਲਹਰਿ ਮਇ ਓਦਧਿ ਜਲ ਕੇਵਲ ਜਲ ਮਾਂਹੀ ॥	ਸੋਰ ਰਵਿ, ੧, ੧ : ੨	-	੬੫੭
ਅਨਲ ਵਾਉ ਭਰਮਿ ਭੁਲਾਈ ॥	ਮਾਰੂ ੩, ਸੋਲਾ ੫, ੧੪ : ੧	-	੧੦੪੮
ਅਨਾਜੁ ਮਗਉ ਸਤ ਸੀ ਕਾ ॥	ਧਨਾ ਧੰਨਾ, ੪, ੧ : ੪	-	੬੯੫
ਅਨਾਥਹ ਨਾਥ ਕਰੇ ਬਲਿ ਜਾਉ ॥	ਗਉ ੧, ਅਸ ੭, ੫ : ੨	-	੨੨੪
ਅਨਾਥਹ ਨਾਥ ਕ੍ਰਿਪਾਲ ਦੀਨ ਸੰਮ੍ਰਿਥ ਸੰਤ ਓਟਾਇਓ ॥	ਗਉ ੫, ਅਸ ੧੪, ੬ : ੧	-	੨੪੧
ਅਨਾਥਹ ਨਾਥ ਦਇਆਲ ਸੁਖ ਸਾਗਰ ਸਰਬ ਦੋਖ ਭੈ ਹਰਣੀ ॥	ਸਾਰ ੫, ੭੭, ੨ : ੧	-	੧੨੧੯
ਅਨਾਥਹ ਨਾਥੁ ਦੀਨ ਦੁਖ ਭੰਜਨ ਪੂਰਿ ਰਹਿਓ ਘਟ ਵਾਸੀ ॥	ਸਾਰ ੫, ੧੨, ੧ : ੨	-	੧੨੦੬
ਅਨਾਥ ਕੇ ਨਾਥੇ ਸ੍ਰਬ ਕੈ ਸਾਥੇ ਜਪਿ ਜੂਐ ਜਨਮੁ ਨ ਹਾਰੀਐ ॥	ਸਿਰੀ ੫, ਛੰਤ ੩, ੨ : ੫	-	੮੦
ਅਨਾਥ ਕੋ ਨਾਥੁ ਸਰਣਿ ਸਮਰਥਾ ਸਗਲ ਸ੍ਰਿਸਟਿ ਕੋ ਮਾਈ ਬਾਪੁ ॥	ਬਿਲਾ ੫, ੧੦੬, ੨ : ੧	-	੮੨੫
ਅਨਾਥ ਦੀਨ ਆਸਵੰਤ ॥	ਕਲਿ ੫, ੭, ੨ : ੧	-	੧੩੨੨
ਅਨਾਥ ਨਾਥ ਸਨਾਥ ਸੰਤਨ ਕੋਟਿ ਪਾਪ ਬਿਨਾਸ ॥	ਕਾਨ ੫, ੪੧, ੨ : ੧	-	੧੩੦੬
ਅਨਾਥ ਨਾਥ ਗੋਬਿੰਦਹ ਬਲਹੀਣ ਬਲ ਕੇਸਵਹ ॥	ਸਸ ੫, ੨੧ : ੨	-	੧੩੫੫
ਅਨਾਥ ਨਾਥ ਗੋਬਿੰਦ ਗੁਪਾਲ ॥	ਗਉ ੫, ਸੁਖ ੨੦, ੭ : ੩	-	੨੯੦
ਅਨਾਥ ਨਾਥ ਦਇਆਲ ਨਾਨਕ ਸਾਧਸੰਗਤਿ ਮਿਲਿ ਉਧਾਰੁ ॥	ਆਸਾ ੫, ਛੰਤ ੫, ੨ : ੬	-	੪੫੫
ਅਨਾਥ ਨਾਥ ਪ੍ਰਭ ਹਮਾਰੇ ॥	ਦੇਵ ੫, ੨੫, ੧*: ੧	-	੫੩੩
ਅਨਾਥ ਨਾਥੇ ਨਾਨਕ ਸਰਣੰ ॥	ਸਸ ੫, ੫ : ੪	-	੧੩੫੪
ਅਨਾਥ ਨਿਰਗੁਨਿ ਕਛੁ ਨ ਜਾਨਾ ਮੇਰਾ ਗੁਣੁ ਅਉਗਣੁ ਨ ਬੀਚਾਰੀਐ ॥	ਬਿਹਾ ੫, ੬, ੨ : ੪	-	੫੪੫
ਅਨਾਥ ਨੀਚ ਸਰਣਾਇ ਨਾਨਕ ਕਰਿ ਮਇਆ ਅਪੁਨਾ ਕੀਨਾ ॥	ਮਲਾ ੫, ਛੰਤ ੧, ੩ : ੬	-	੧੨੭੮
ਅਨਾਥ ਰਵਾਨਿ ਉਦਰ ਲੇ ਪੋਖਹਿ ਮਾਇਆ ਗਈਆ ਹਾਟਿ ॥	ਸਾਰ ੫, ੧੦੫, ੧ : ੧	-	੧੨੨੪
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥	ਸਾਰ ੫, ੧, ੧ : ੧	-	੧੨੦੨
ਅਨਾਥਾ ਨਾਥ ਭਗਤ ਭੈ ਮੇਟਨ ॥	ਸੂਹੀ ੫, ਅਸ ੨, ੨ : ੧	-	੭੬੦
ਅਨਾਥਾ ਨਾਥੁ ਦੀਨ ਦੁਖ ਭੰਜਨ ਆਪਿ ਲੀਏ ਲੜਿ ਲਾਈ ॥	ਮਲਾ ੫, ੧੬, ੨ : ੧	-	੧੨੬੯
ਅਨਾਥਾ ਨਾਥੁ ਦੀਨ ਦੁਖ ਭੰਜਨੁ ਸੋ ਗੁਰ ਪੂਰੇ ਤੇ ਪਾਇਣਾ ॥	ਮਾਰੂ ੫, ਸੋਲਾ ੭, ੩ : ੩	-	੧੦੭੮
ਅੰਨਾ ਬੋਲਾ ਕਿਛੁ ਨਦਰਿ ਨ ਆਵੈ ਮਨਮੁਖ ਪਾਪਿ ਪਚਾਵਣਿਆ ॥	ਮਾਝ ੩, ਅਸ ੪, ੪ : ੩	-	੧੧੧
ਅੰਨਾ ਬੋਲਾ ਖੁਇ ਉਝੜਿ ਪਾਇ ॥	ਗਉ ੪, ਵਾਰ ੨੬ ਸ, ੩, ੨ : ੫	-	੩੧੪
ਅਨਿਕ ਉਪਰੀਆ ॥	ਬਿਹਾ ੫, ੧, ੧ : ੩	-	੫੩੭
ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥	ਧਨਾ ੫, ਅਸ ੧, ੨ : ੧	-	੬੯੬
ਅਨਿਕ ਉਪਾਵ ਕਰੇ ਨਹੀ ਪਾਵੈ ਬਿਨੁ ਸਤਿਗੁਰ ਸਰਣਾਈ ॥	ਗਉ ੫, ੧੨੨*, ੩ : ੨	-	੨੦੫

ਅਨਿਕ ਜਤਨ ਗਵਨੁ ਕਰਉ ॥	ਕੇਦਾ ੫, ੨, ੧ : ੧	-	੧੧੧੯
ਅਨਿਕ ਜਤਨ ਨਹੀ ਹੋਤ ਛੁਟਾਰਾ ॥	ਗਉ ੫, ੭੯, ੧ : ੧	-	੧੭੮
ਅਨਿਕ ਜਤਨ ਨਿਗ੍ਰਹ ਕੀਏ ਟਾਰੀ ਨ ਟਰੈ ਭ੍ਰਮ ਫਾਸ ॥	ਗਉ ਰਵਿ, ੧, ੮ : ੧	-	੩੪੬
ਅਨਿਕ ਜਨਮ ਕੀਏ ਬਹੁ ਰੰਗਾ ॥	ਗਉ ਕਬ, ੧੩, ੧ : ੨	-	੩੨੫
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥	ਗਉ ੫, ੧੩੦*, ੧ : ੧	-	੨੦੭
ਅਨਿਕ ਜਨਮ ਬਿਛੁਰਤ ਦੁਖੁ ਪਾਇਆ ॥	ਸੂਹੀ ੧, ਅਸ ੧, ੭ : ੧	-	੭੫੦
ਅਨਿਕ ਜਨਮ ਬੀਤੀਅਨ ਭਰਮਾਈ ॥	ਸੂਹੀ ੫, ੪੦, ੩ : ੧	-	੭੪੫
ਅਨਿਕ ਜਨਮ ਭ੍ਰਮਤੌ ਹੀ ਆਇਓ ਮਾਨਸ ਜਨਮੁ ਦੁਲਭਾਹੀ ॥	ਸਾਰ ੫, ੧੬, ੧ : ੧	-	੧੨੦੭
ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥	ਧਨਾ ੫, ਅਸ ੧, ੧*: ੧	-	੬੮੬
ਅਨਿਕ ਜਨਮ ਭ੍ਰਮੇ ਜੋਨਿ ਮਾਹਿ ॥	ਬਸੰ ੫, ਅਸ ੨, ੧ : ੧	-	੧੧੯੨
ਅਨਿਕ ਜਨਮ ਵਿਛੁੜੇ ਦੁਖੁ ਪਾਇਆ ਮਨਮੁਖਿ ਕਰਮ ਕਰੈ ਅਹੰਕਾਰੀ ॥	ਸੋਰ ੪, ੭, ੧ : ੧	-	੬੦੭
ਅਨਿਕ ਜਲਾ ਜੇ ਧੋਵੈ ਦੇਹੀ ॥	ਗਉ ੫, ੧੬੯, ੨ : ੧	-	੨੦੦
ਅਨਿਕ ਜੀਅ ਜਾ ਕੇ ਗ੍ਰਿਹ ਮਾਹਿ ॥	ਸਾਰ ੫, ਅਸ ੨, ੯ : ੩	-	੧੨੩੬
ਅਨਿਕ ਜੁਗਤਿ ਸਾਸਤ੍ਰ ਕਰਿ ਭਾਤਉ ॥	ਗਉ ੫, ਬਾਅ, ੫ : ੨	-	੨੫੧
ਅਨਿਕ ਜੁਗਤਿ ਹੋਵਤ ਬਖਿਆਨ ॥	ਸਾਰ ੫, ਅਸ ੨, ੬ : ੨	-	੧੨੩੬
ਅਨਿਕ ਜੁਗਤਿ ਕਰਿ ਬਹੁਤੁ ਬੀਚਾਰਉ ॥	ਬਿਲਾ ੫, ੯, ੨ : ੧	-	੮੦੪
ਅਨਿਕ ਜੁਗਤਿ ਨਹੀ ਪਾਇਆ ॥	ਗਉ ੫, ੧੪੧*, ੧ : ੧	-	੨੧੦
ਅਨਿਕ ਜੁਗਤਿ ਰਚਿ ਥਾਪਿ ਉਥਾਪਿ ॥	ਗਉ ੫, ਸੁਖ ੧੪, ੬ : ੬	-	੨੮੨
ਅਨਿਕ ਜੁਗਾਦਿ ਦਿਨਸ ਅਰੁ ਰਾਤਿ ॥	ਸਾਰ ੫, ਅਸ ੨, ੯ : ੧	-	੧੨੩੬
ਅਨਿਕ ਜੋਨਿ ਸੰਕਟ ਨਰਕ ਭੁੰਚਤ ਸਾਸਨ ਦੂਖ ਗਰਤਿ ਗਰਿਓ ਹੈ ॥	ਸਮੁ ੫, ੮*: ੫	-	੧੩੮੮
ਅਨਿਕ ਜੋਨਿ ਜਨਮਹਿ ਮਰਹਿ ਆਤਮ ਰਾਮੁ ਨ ਚੀਨ ॥	ਗਉ ੫, ਬਾਅ, ੨੧ : ੨	-	੨੫੪
ਅਨਿਕ ਜੋਨਿ ਜਨਮੈ ਮਰਿ ਜਾਮ ॥	ਗਉ ੫, ਸੁਖ ੨, ੩ : ੫	-	੨੬੪
ਅਨਿਕ ਜੋਨਿ ਭਰਮੈ ਭਰਮੀਆ ॥	ਗਉ ੫, ਸੁਖ ੧੧, ੭ : ੬	-	੨੭੭
ਅਨਿਕ ਜੋਨਿ ਭ੍ਰਮਤੇ ਪ੍ਰਭ ਬਿਸਰਤ ਸਾਸਿ ਸਾਸਿ ਹਰਿ ਗਾਈ ॥	ਸਾਰ ੫, ੬੫, ੧ : ੨	-	੧੨੧੭
ਅਨਿਕ ਜੋਨਿ ਭ੍ਰਮਿਓ ਭ੍ਰਮ ਭੀਤਰਿ ਸੁਖਹਿ ਨਾਹੀ ਪਰਵੇਸਾ ਰੇ ॥	ਆਸਾ ੫, ੧੩੦, ੧ : ੨	-	੪੦੩
ਅਨਿਕ ਜੋਨਿ ਭ੍ਰਮਿ ਭ੍ਰਮਿ ਭ੍ਰਮਿ ਹਾਰੇ ॥	ਸੂਹੀ ੫, ੧੫, ੨ : ੧	-	੭੪੦
ਅਨਿਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰ ਬਾਰ ॥	ਸਾਰ ੫, ੯੯, ੧ : ੨	-	੧੨੨੩
ਅਨਿਕ ਤਪਸਿਆ ਕਰੇ ਅਹੰਕਾਰ ॥	ਗਉ ੫, ਸੁਖ ੧੨, ੩ : ੩	-	੨੭੮
ਅਨਿਕ ਤੀਰਥ ਮਜਨੁ ਇਸਨਾਨੁ ॥	ਗਉ ੫, ੯੫, ੩ : ੨	-	੧੮੪
ਅਨਿਕ ਦਾਸ ਕੀਰਤਿ ਕਰਹਿ ਤੁਹਾਰੀ ॥	ਕਾਨ ੫, ੩੭, ੨ : ੩	-	੧੩੦੫
ਅਨਿਕ ਦੂਖ ਦੇਵਹਿ ਅਵਰਾ ਕਉ ॥	ਆਸਾ ੫, ੭੭, ੨ : ੧	-	੩੮੯
ਅਨਿਕ ਦੇਵੀ ਦੇਵਾ ਬਹੁ ਭਾਂਤਿ ॥	ਸਾਰ ੫, ਅਸ ੨, ੪ : ੪	-	੧੨੩੬
ਅਨਿਕ ਦੋਖ ਅਰੁ ਬਹੁਤੁ ਸਜਾਈ ॥	ਮਾਰੂ ੫, ੧੯, ੩ : ੭	-	੧੦੦੫
ਅਨਿਕ ਧਰਮ ਅਨਿਕ ਕੁਮੇਰ ॥	ਸਾਰ ੫, ਅਸ ੨, ੭ : ੧	-	੧੨੩੬
ਅਨਿਕ ਧੁਨਿਤ ਲਲਿਤ ਸੰਗੀਤ ॥	ਸਾਰ ੫, ਅਸ ੨, ੧੦ : ੩	-	੧੨੩੬
ਅਨਿਕ ਨਾਦ ਅਨਿਕ ਬਾਜ ਨਿਮਖ ਨਿਮਖ ਅਨਿਕ ਸ੍ਵਾਦ ਅਨਿਕ ਦੋਖ ਅਨਿਕ ਰੋਗ ਮਿਟਹਿ ਜਸ ਸੁਨੀ ॥	ਭੈਰ ੫, ੫੭, ੨ : ੧	-	੧੧੫੩
ਅਨਿਕ ਪਰਲਉ ਅਨਿਕ ਉਤਪਾਤਿ ॥	ਸਾਰ ੫, ਅਸ ੨, ੯ : ੨	-	੧੨੩੬
ਅਨਿਕ ਪਵਨ ਪਾਵਕ ਅਰੁ ਨੀਰ ॥	ਸਾਰ ੫, ਅਸ ੨, ੪ : ੧	-	੧੨੩੬
ਅਨਿਕ ਪੜਦੇ ਮਹਿ ਕਮਾਵੈ ਵਿਕਾਰ ॥	ਗਉ ੫, ੧੪੦, ੩ : ੧	-	੧੯੪
ਅਨਿਕ ਪਾਤਿਕ ਹਰਤਾ ਤ੍ਰਿਭਵਣ ਨਾਥੁ ਰੀ ਤੀਰਥਿ ਤੀਰਥਿ ਭ੍ਰਮਤਾ ਲਹੈ ਨ ਪਾਰੁ ਰੀ ॥	ਧਨਾ ਤ੍ਰਿਲੋ, ੧, ੩ : ੧	-	੬੯੫
ਅਨਿਕ ਪਾਪ ਜਾਹਿ ਨਿਰਮਲ ਮਨਾ ॥	ਭੈਰ ੫, ੩੬, ੧ : ੨	-	੧੧੪੬
ਅਨਿਕ ਪਾਪ ਤਾ ਕੇ ਪਾਨੀਹਾਰ ॥	ਰਾਮ ੫, ੧੮, ੧ : ੩	-	੮੮੮
ਅਨਿਕ ਪਾਪ ਮੇਰੇ ਪਰਹਰਿਆ ਬੰਧਨ ਕਾਟੇ ਮੁਕਤ ਭਏ ॥	ਆਸਾ ੫, ੪੮, ੨ : ੧	-	੩੮੩
ਅਨਿਕ ਪਾਰਜਾਤ ਅਨਿਕ ਮੁਖਿ ਬੇਨ ॥	ਸਾਰ ੫, ਅਸ ੨, ੫ : ੨	-	੧੨੩੬
ਅਨਿਕ ਪੁਨਹਚਰਨ ਕਰਤ ਨਹੀ ਤਰੈ ॥	ਗਉ ੫, ਸੁਖ ੨, ੧ : ੭	-	੨੬੪

ਅਨਿਕ ਪੁਰਖ ਅੰਸਾ ਅਵਤਾਰ ॥	ਸਾਰ ੫, ਅਸ ੨, ੩ : ੩	-	੧੨੩੬
ਅਨਿਕ ਪੁਰੀਆ ਅਨਿਕ ਤਹ ਖੰਡ ॥	ਸਾਰ ੫, ਅਸ ੨, ੮ : ੧	-	੧੨੩੬
ਅਨਿਕ ਪੂਜਾ ਮੈ ਬਹੁ ਬਿਧਿ ਖੋਜੀ ਸਾ ਪੂਜਾ ਜਿ ਹਰਿ ਭਾਵਾਸਿ ॥	ਕਾਨ ੫, ੩੩, ੧ : ੧	-	੧੩੦੪
ਅਨਿਕ ਪ੍ਰਕਾਰ ਕੀਓ ਬਖੵਾਨ ॥	ਗਉ ੫, ਸੁਖ ੨੧, ੭ : ੮	-	੨੯੨
ਅਨਿਕ ਪ੍ਰਕਾਰ ਕੀਆ ਤਿਨਿ ਦਾਨੁ ॥	ਰਾਮ ੫, ੧੮, ੩ : ੨	-	੮੮੮
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥	ਗਉ ੫, ਸੁਖ ੩, ੧ : ੫	-	੨੬੫
ਅਨਿਕ ਪ੍ਰਕਾਰ ਫਿਰਤ ਬਿਲਲਾਤੇ ਮਿਲਤ ਨਹੀ ਗੋਸਾਈਐ ॥	ਦੇਵ ੫, ੨੨, ੧*: ੨	-	੫੩੨
ਅਨਿਕ ਪ੍ਰਕਾਰ ਭੋਜਨ ਨਿਤ੍ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥	ਬਿਲਾ ੫, ੧੧੦, ੧ : ੧	-	੮੨੬
ਅਨਿਕ ਪ੍ਰਕਾਰ ਭੋਜਨ ਬਹੁ ਕੀਏ ਬਹੁ ਬਿੰਜਨ ਮਿਸਟਾਏ ॥	ਮਲਾ ੫, ੧, ੨ : ੧	-	੧੨੬੬
ਅਨਿਕ ਪ੍ਰਕਾਰੀ ਬਸਤ੍ਰ ਓਢਾਏ ॥	ਧਨਾ ੫, ੫੬, ੨ : ੧	-	੬੮੪
ਅਨਿਕ ਪ੍ਰਕਾਰੀ ਮੋਹਿਆ ਬਹੁ ਬਿਧਿ ਇਹੁ ਸੰਸਾਰੁ ॥	ਸਿਰੀ ੫, ੯੧, ੪ : ੧	-	੫੦
ਅਨਿਕ ਪ੍ਰਾਛਤ ਮਿਟਹਿ ਖਿਨ ਮਹਿ ਰਿਦੈ ਜਪਿ ਭਗਵਾਨ ॥	ਮਾਰੂ ੫, ਅਸ ੨, ੭ : ੧	-	੧੦੧੭
ਅਨਿਕ ਬਸਤ੍ਰ ਸੁੰਦਰ ਪਹਿਰਾਇਆ ॥	ਗਉ ੫, ੧੨੪, ੨ : ੧	-	੧੯੦
ਅਨਿਕ ਬਸੁਧਾ ਅਨਿਕ ਕਾਮਧੇਨ ॥	ਸਾਰ ੫, ਅਸ ੨, ੫ : ੧	-	੧੨੩੬
ਅਨਿਕ ਬੰਚ ਬਲ ਛਲ ਕਰਹੁ ਮਾਇਆ ਏਕ ਉਪਾਵ ॥	ਗਉ ੫, ਬਾਅ, ੩੩ : ੨	-	੨੫੭
ਅਨਿਕ ਬੰਧਨ ਤੋਰੇ ਨਹੀ ਜਾਹਿ ॥	ਗਉ ੫, ੧੫੨, ੩ : ੧	-	੧੯੬
ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥	ਗਉ ੫, ੧੫੪*, ੩ : ੧	-	੨੧੩
ਅਨਿਕ ਬਨਾ ਅਨਿਕ ਫਲ ਮੂਲ ॥	ਸਾਰ ੫, ਅਸ ੨, ੮ : ੩	-	੧੨੩੬
ਅਨਿਕ ਬਰਖ ਕੀਏ ਜਪ ਤਾਪਾ ॥	ਮਾਝ ੫, ੧੨, ੩ : ੧	-	੯੮
ਅਨਿਕ ਬਰਨ ਅਨਿਕ ਕਨਿਕ ਸੁਮੇਰ ॥	ਸਾਰ ੫, ਅਸ ੨, ੭ : ੨	-	੧੨੩੬
ਅਨਿਕ ਬਾਤਾ ਸਭਿ ਕਰਿ ਰਹੇ ਗੁਰੁ ਘਰਿ ਲੈ ਆਇਆ ॥	ਬਿਲਾ ੫, ੪੬, ੧*: ੨	-	੮੧੨
ਅਨਿਕ ਬਾਰ ਸੰਤਹ ਡੰਡਉਤ ॥	ਰਾਮ ੫, ੨੧, ੧ : ੪	-	੮੮੯
ਅਨਿਕ ਬਾਰ ਕਰਉ ਤਿਹ ਬੰਦਨ ਮਨਹਿ ਚਰ੍ਹਾਵਉ ਧੂਪ ॥	ਜੈਤ ੫, ੮, ੧ : ੨	-	੭੦੧
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥	ਕਾਨ ੫, ੩, ੧*: ੨	-	੧੨੯੮
ਅਨਿਕ ਬਾਰ ਕੋਟਿ ਜਨ ਊਪਰਿ ਨਾਨਕੁ ਵੰਞੈ ਵਾਰਨਾ ॥	ਰਾਮ ੫, ਅਸ ੫, ੮ : ੧	-	੯੧੫
ਅਨਿਕ ਬਾਰ ਗੁਰ ਕਉ ਬਲਿ ਜਾਉ ॥	ਗਉ ੫, ਸੁਖ ੧੮, ੩ : ੪	-	੨੮੭
ਅਨਿਕ ਬਾਰ ਜਾਈਐ ਕੁਰਬਾਨੁ ॥	ਆਸਾ ੫, ੮੪, ੧ : ੪	-	੩੯੧
ਅਨਿਕ ਬਾਰ ਨਾਨਕ ਬਲਿਹਾਰਾ ॥	ਗਉ ੫, ੧੪੮, ੪ : ੧	-	੧੯੫
ਅਨਿਕ ਬਾਰ ਨਾਨਕ ਬਲਿਹਾਰੀ ॥	ਗਉ ੫, ਸੁਖ ੧੮, ੮ : ੧੦	-	੨੮੮
ਅਨਿਕ ਬਾਰ ਬੰਦਨ ਕਰਤਾਰ ॥	ਗੋਂਡ ੫, ੧੪, ੧ : ੨	-	੮੬੬
ਅਨਿਕ ਬਾਰ ਭ੍ਰਮਹਿ ਬਹੁ ਜੋਨੀ ਟੇਕ ਨ ਕਾਹੂ ਧਰਤੇ ॥	ਮਲਾ ੫, ੪, ੧*: ੨	-	੧੨੬੭
ਅਨਿਕ ਬਿਸਥਾਰ ਏਕ ਤੇ ਭਏ ॥	ਗਉ ੫, ਸੁਖ ੧੯, ੮ : ੭	-	੨੮੯
ਅਨਿਕ ਬਿਘਨ ਜਹ ਆਇ ਸੰਘਾਰੈ ॥	ਗਉ ੫, ਸੁਖ ੨, ੩ : ੩	-	੨੬੪
ਅਨਿਕ ਬਿਘਨ ਤੇ ਸਾਧੂ ਰਾਖੈ ॥	ਗਉ ੫, ਸੁਖ ੧੫, ੬ : ੭	-	੨੮੩
ਅਨਿਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ॥	ਗਉ ੫, ੧੬੨*, ੩ : ੧	-	੨੧੫
ਅਨਿਕ ਬੀਂਗ ਦਾਸ ਕੇ ਪਰਹਰਿਆ ॥	ਸੂਹੀ ੫, ੨੮, ੧ : ੧	-	੭੪੨
ਅਨਿਕ ਬ੍ਰਹਮੇ ਜਾ ਕੇ ਬੇਦ ਧੁਨਿ ਕਰਹਿ ॥	ਸਾਰ ੫, ਅਸ ੨, ੩ : ੧	-	੧੨੩੫
ਅਨਿਕ ਭਗਤ ਅਨਿਕ ਜਨ ਤਾਰੇ ਸਿਮਰਹਿ ਅਨਿਕ ਮੁਨੀ ॥	ਬਿਲਾ ੫, ੧੨੭, ੨ : ੧	-	੮੩੦
ਅਨਿਕ ਭਗਤ ਜਾ ਕੇ ਚਰਨ ਪੂਜਾਰੀ ॥	ਭੈਰ ੫, ੨੬, ੨ : ੩	-	੧੧੪੨
ਅਨਿਕ ਭਗਤ ਬੰਦਨ ਨਿਤ ਕਰਹਿ ॥	ਗਉ ੫, ਸੁਖ ੧੮, ੫ : ੭	-	੨੮੭
ਅਨਿਕ ਭਾਂਤਿ ਆਨੂਪ ਰੰਗ ਰੇ ਤਿਨ੍ਹ ਸਿਉ ਰੁਚੈ ਨ ਲਾਗਿਓ ॥	ਸਾਰ ੫, ੫, ੧*: ੨	-	੧੨੦੩
ਅਨਿਕ ਭਾਂਤਿ ਹੋਇ ਪਸਰਿਆ ਨਾਨਕ ਏਕੰਕਾਰੁ ॥	ਗਉ ੫, ਥਿਤੀ, ੧ ਸ: ੨	-	੨੯੬
ਅਨਿਕ ਭਾਂਤਿ ਕਰਿ ਸੇਵਾ ਕਰੀਐ ॥	ਆਸਾ ੫, ੮੪, ੧ : ੧	-	੩੯੧
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥	ਕਾਨ ੫, ੩, ੧ : ੧	-	੧੨੯੮
ਅਨਿਕ ਭਾਤਿ ਕਰਿ ਮਣੀਏ ਸਾਜੇ ਕਾਚੈ ਤਾਗਿ ਪਰੋਹੀ ॥	ਸੋਰ ੫, ੪, ੩ : ੧	-	੬੦੯
ਅਨਿਕ ਭਾਂਤਿ ਕੀ ਏਕੈ ਜਾਲੀ ਤਾ ਕੀ ਗੰਠਿ ਨਹੀ ਛੋਰਾਇ ॥	ਕਾਨ ੫, ੨੩, ੧ : ੨	-	੧੩੦੨
ਅਨਿਕ ਭਾਤਿ ਮਾਇਆ ਕੇ ਹੇਤ ॥	ਗਉ ੫, ਸੁਖ ੫, ੩ : ੧	-	੨੬੮

ਅਨਿਕ ਭੇਖ ਅਰੁ ਙਿਆਨ ਧਿਆਨ ਮਨਹਠਿ ਮਿਲਿਅਉ ਨ ਕੋਇ ॥	ਗਉ ੫, ਬਾਅ, ੫ ਸ: ੧	੨੫੧
ਅਨਿਕ ਭੋਗ ਬਿਖਿਆ ਕੇ ਕਰੈ ॥	ਗਉ ੫, ਸੁਖ ੧੨, ੫ : ੩	੨੭੯
ਅਨਿਕ ਮਹੇਸ ਬੈਸਿ ਧਿਆਨੁ ਧਰਹਿ ॥	ਸਾਰ ੫, ਅਸ ੨, ੩ : ੨	੧੨੩੫
ਅਨਿਕ ਮਾਇਆ ਹੈ ਤਾ ਕੀ ਚੇਰਿ ॥	ਰਾਮ ੫, ੧੮, ੧ : ੨	੮੮੮
ਅਨਿਕ ਮਾਇਆ ਜਾ ਕੀ ਲਖੀ ਨ ਜਾਇ ॥	ਸਾਰ ੫, ਅਸ ੨, ੧੦ : ੧	੧੨੩੬
ਅਨਿਕ ਮਾਇਆ ਰੰਗ ਤਿਖ ਨ ਬੁਝਾਵੈ ॥	ਗਉ ੫, ਸੁਖ ੨, ੨ : ੫	੨੬੪
ਅਨਿਕ ਮੁਖੀ ਜਪੀਐ ਗੋਪਾਲ ॥	ਸਾਰ ੫, ਅਸ ੨, ੫ : ੪	੧੨੩੬
ਅਨਿਕ ਰਸਾ ਖਾਏ ਜੈਸੇ ਢੋਰ ॥	ਗਉ ੫, ੧੨੪, ੧ : ੧	੧੯੦
ਅਨਿਕ ਰੰਗ ਕਰਹਿ ਬਹੁ ਭਾਤੀ ਜਿਉ ਪਿਤਾ ਪੂਤੁ ਲਾਡਾਇਦਾ ॥	ਮਾਰੂ ੫, ਸੋਲਾ ੫, ੧੪ : ੩	੧੦੭੬
ਅਨਿਕ ਰੰਗ ਜਾ ਕੇ ਗਨੇ ਨ ਜਾਹਿ ॥	ਸਾਰ ੫, ਅਸ ੨, ੨ : ੩	੧੨੩੫
ਅਨਿਕ ਰੰਗ ਨਾਨਾ ਦ੍ਰਿਸਟਾਹਿ ॥	ਗਉ ੫, ਸੁਖ ੨੩, ੧ : ੪	੨੯੩
ਅਨਿਕ ਰੰਗ ਨਿਰਗੁਨ ਇਕ ਰੰਗਾ ॥	ਬਿਲਾ ੫, ੬. ੨ : ੧	੮੦੩
ਅਨਿਕ ਰੰਗ ਬਹੁ ਤਰੰਗ ਸਰਬ ਕੋ ਧਨੀ ॥	ਭੈਰ ੫, ੫੭, ੧*: ੨	੧੧੫੩
ਅਨਿਕ ਰੰਗ ਮਾਇਆ ਕੇ ਚਿਤਵਤ ਕਬਹੂ ਨ ਸਿਮਰੈ ਸਾਰਿੰਗਪਾਨੀ ॥	ਆਸਾ ੫, ੮੧, ੧*: ੨	੩੯੦
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥	ਗੂਜ ੫, ੧੬, ੧ : ੨	੪੯੯
ਅਨਿਕ ਰਤਨ ਸਾਗਰ ਦਧਿ ਖੀਰ ॥	ਸਾਰ ੫, ਅਸ ੨, ੪ : ੨	੧੨੩੬
ਅਨਿਕ ਰਾਜ ਭੋਗ ਬਡਿਆਈ ॥	ਗਉ ੫, ਸੁਖ ੨੦, ੮ : ੩	੨੯੦
ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥	ਰਾਮ ੫, ੫, ੧*: ੨	੮੮੪
ਅਨਿਕ ਰੂਪ ਖਿਨ ਮਾਹਿ ਕੁਦਰਤਿ ਧਾਰਦਾ ॥	ਗੂਜ ੫, ਵਾਰ, ੪ : ੫	੫੧੯
ਅਨਿਕ ਰੂਪ ਦੇਖਿ ਨਹ ਪਤੀਆਨਾ ॥	ਗਉ ੫, ੮੦, ੧ : ੨	੧੭੯
ਅਨਿਕ ਰੂਪ ਰੰਗ ਬ੍ਰਹਮੰਡ ॥	ਸਾਰ ੫, ਅਸ ੨, ੮ : ੨	੧੨੩੬
ਅਨਿਕ ਰੂਪ ਰੰਗ ਭੋਗ ਰਸੈ ॥	ਰਾਮ ੫, ੨੬. ੧ : ੩	੮੯੦
ਅਨਿਕ ਲਾਭ ਮਨੋਰਥ ਲਾਧੇ ॥	ਗਉ ੫, ੧੧੧*, ੨ : ੨	੨੦੨
ਅਨਿਕ ਲੀਲਾ ਰਾਜ ਰਸ ਰੂਪੰ ਛਤ੍ਰ ਚਮਰ ਤਖਤ ਆਸਨੰ ॥	ਜੈਤ ੫, ਵਾਰ ੮ ਸ, ੫, ੧ : ੧	੭੦੭
ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥	ਕਾਨ ੫, ੩੦, ੧ : ੧	੧੩੦੩
ਅਨਿਤ੍ ਹੇਤੰ ਅਹੰ ਬੰਧੰ ਭਰਮ ਮਾਇਆ ਮਲਨੰ ਬਿਕਾਰੰ ॥	ਸਸ ੫, ੧੬ : ੨	੧੩੫੫
ਅਨਿਤ੍ ਰਚਨਾ ਨਿਰਮੋਹ ਤੇ ॥	ਸਸ ੫, ੨੩ : ੫	੧੩੫੬
ਅਨਿਤ੍ ਵਿਤੰ ਅਨਿਤ੍ ਚਿਤੰ ਅਨਿਤ੍ ਆਸਾ ਬਹੁ ਬਿਧਿ ਪ੍ਰਕਾਰੰ ॥	ਸਸ ੫, ੧੬ : ੧	੧੩੫੫
ਅਨਿਨ ਉਪਾਵ ਕਰਿ ਹਾਂ ॥	ਆਸਾ ੫, ੧੫੭, ੧ : ੪	੪੦੯
ਅਨਿਲ ਬੇੜਾ ਹਉ ਖੇਵਿ ਨ ਸਾਕਉ ॥	ਬਸੰ ਨਾਮ, ੨, ੨ : ੧	੧੧੯੬
ਅੰਨੁ ਖਾਣਾ ਕਪੜੁ ਪੈਨਣੁ ਦੀਆ ਰਸ ਅਨਿ ਭੋਗਾਣੀ ॥	ਗਉ ੪, ੫੦, ੩ : ੨	੧੬੭
ਅੰਨੁ ਜੰਮਿਆ ਖੇਤੀ ਭਾਉ ਕਰਿ ਹਰਿ ਨਾਮੁ ਸਮ੍ਹਾਰੇ ॥	ਕਾਨ ੪, ਵਾਰ ੧੪ ਸ, ੪, ੨ : ੪	੧੩੧੮
ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥	ਆਸਾ ੧, ਵਾਰ ੧੯ ਸ, ੧, ੧ : ੫	੪੭੩
ਅਨੁ ਧਨੁ ਉਪਜੈ ਬਹੁ ਘਣਾ ਕੀਮਤਿ ਕਹਣੁ ਨ ਜਾਇ ॥	ਮਲਾ ੧, ਵਾਰ ੭ ਸ, ੩, ੨ : ੪	੧੨੮੧
ਅਨੁ ਧਨੁ ਬਹੁਤਾ ਉਪਜੈ ਧਰਤੀ ਸੋਭਾ ਪਾਇ ॥	ਸਲੋ ੩, ੫੭ : ੪	੧੪੨੦
ਅੰਨੁ ਧੰਨੁ ਬਹੁਤੁ ਉਪਜਿਆ ਪ੍ਰਿਥਮੀ ਰਜੀ ਤਿਪਤਿ ਅਘਾਇ ॥	ਗਉ ੫, ਵਾਰ ੧੬ ਸ, ੫, ੧ : ੨	੩੨੧
ਅੰਨੁ ਨ ਖਾਇਆ ਸਾਦੁ ਗਵਾਇਆ ॥	ਆਸਾ ੧, ਵਾਰ ੯ ਸ, ੧, ੨ : ੭	੪੬੭
ਅੰਨੁ ਨ ਖਾਹਿ ਦੇਹੀ ਦੁਖੁ ਦੀਜੈ ॥	ਰਾਮ ੧, ਅਸ ੫, ੬ : ੧	੯੦੫
ਅੰਨੁ ਪਾਣੀ ਮੁਚੁ ਉਪਾਇ ਦੁਖ ਦਾਲਦੁ ਭੰਨਿ ਤਰੁ ॥	ਸਾਰ ੪, ਵਾਰ ੩੬ ਸ. ੫, ੧ : ੨	੧੨੫੧
ਅਨੂਪ ਪਦਾਰਥੁ ਨਾਮੁ ਸੁਨਹੁ ਸਗਲ ਧਿਆਇਲੇ ਮੀਤਾ ॥	ਗਉ ੫, ੧੩੩*, ੧*: ੧	੨੦੮
ਅਨੇਕ ਉਪਾਵ ਕਰੀ ਗੁਰ ਕਾਰਣਿ ਗੁਰ ਭਾਵੈ ਸੋ ਥਾਇ ਪਾਈ ॥	ਸੂਹੀ ੪, ਅਸ ੧, ੨੯ : ੧	੭੫੮
ਅਨੇਕ ਅਸੰਖ ਨਾਮ ਹਰਿ ਤੇਰੇ ਨ ਜਾਹੀ ਜਿਹਵਾ ਇਤੁ ਗਨਣੇ ॥	ਭੈਰ ੪, ੭, ੧*: ੨	੧੧੩੫
ਅਨੇਕ ਕਰਮ ਕਰਹਿ ਅਭਿਮਾਨੀ ਹਰਿ ਰਾਮੋ ਨਾਮੁ ਚੋਰਾਇਆ ॥	ਆਸਾ ੪, ਛੰਤ ੯, ੪ : ੪	੪੪੩
ਅਨੇਕ ਜਤਨ ਕਰੇ ਇੰਦ੍ਰੀ ਵਸਿ ਨ ਹੋਈ ॥	ਮਾਰੂ ੩, ਸੋਲਾ ੧੮, ੧੫ : ੧	੧੦੬੨
ਅਨੇਕ ਜਤਨ ਕਰੈ ਜੇ ਕੋਈ ॥	ਪ੍ਰਭਾ ੧, ਅਸ ੧, ੬ : ੨	੧੩੪੨
ਅਨੇਕ ਜਤਨ ਭੇਖ ਕਰੇ ਜੋਗੀ ਰੋਗੁ ਨ ਜਾਇ ਗਵਾਇਆ ॥	ਰਾਮ ੩, ਅਸ ੧, ੯ : ੨	੯੦੯

ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥	ਬਿਲਾ ੪, ਅਸ ੬, ੪ : ੨ -	੮੩੬
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥	ਤੁਖਾ ੪, ਛੰਤ ੧, ੩ : ੫ -	੧੧੧੪
ਅਨੇਕ ਜਨਮ ਵਿਛੁੜੇ ਮੇਰੇ ਪ੍ਰੀਤਮ ਕਰਿ ਕਿਰਪਾ ਗੁਰੂ ਮਿਲਾਵੈਗੋ ॥	ਕਾਨ ੪, ਅਸ ੪, ੨ : ੧ -	੧੩੧੦
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥	ਰਾਮ ੩, ਅਨੰ, ੨੨ : ੩ -	੯੨੦
ਅਨੇਕ ਤੀਰਥ ਜੇ ਜਤਨ ਕਰੈ ਤਾ ਅੰਤਰ ਕੀ ਹਉਮੈ ਕਦੇ ਨ ਜਾਇ ॥	ਗੂਜ ੩, ੪, ੩ : ੧ -	੪੯੧
ਅਨੇਕ ਪਾਤਿਕ ਹਰਣੰ ਨਾਨਕ ਸਾਧ ਸੰਗਮ ਨ ਸੰਸਯਹ ॥	ਸਸ ੫, ੬੭ : ੨ -	੧੩੬੦
ਅੰਨੈ ਬਾਹਰਿ ਜੋ ਨਰ ਹੋਵਹਿ ॥	ਗੋਂਡ ਕਬ, ੧੧, ੨ : ੩ -	੮੭੩
ਅੰਨੈ ਬਿਨਾ ਨ ਹੋਇ ਸੁਕਾਲੁ ॥	ਗੋਂਡ ਕਬ, ੧੧, ੪ : ੧ -	੮੭੩
ਅੰਨ੍ਹੇ ਵਸਿ ਮਾਣਕੁ ਪਇਆ ਘਰਿ ਘਰਿ ਵੇਚਣ ਜਾਇ ॥	ਸਾਰ ੪, ਵਾਰ ੩੨ ਸ, ੩, ੧ : ੩ -	੧੨੪੯
ਅਪਜਸੰ ਮਿਟੰਤ ਸਤ ਪੁਤ੍ਰਹ ॥	ਗਾਥਾ ੫, ੧੪ : ੧ -	੧੩੬੦
ਅਪਜਸੁ ਮਿਟੈ ਹੋਵੈ ਜਗਿ ਕੀਰਤਿ ਦਰਗਹ ਬੈਸਣੁ ਪਾਈਐ ॥	ਗੂਜ ੫, ੨੨, ੧ : ੧ -	੫੦੦
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥	ਮਲਾ ੧, ਵਾਰ, ੮ : ੩ -	੧੨੮੨
ਅਪਣਾ ਆਪੁ ਤੂੰ ਆਪਿ ਪਛਾਣਹਿ ॥	ਮਾਝ ੫, ੪੯, ੩ : ੨ -	੧੦੮
ਅਪਣਾ ਆਪੁ ਨ ਪਛਾਣਈ ਹਰਿ ਪ੍ਰਭੁ ਜਾਤਾ ਦੂਰਿ ॥	ਬਿਲਾ ੪, ਵਾਰ ੧੩ ਸ, ੩, ੧ : ੧ -	੮੫੪
ਅਪਣਾ ਆਪੁ ਨ ਪਛਾਣਹਿ ਸੰਤਹੁ ਕੂੜਿ ਕਰਹਿ ਵਡਿਆਈ ॥	ਰਾਮ ੩, ਅਸ ੩, ੧੩ : ੧ -	੯੧੦
ਅਪਣਾ ਕਾਰਜੁ ਆਪਿ ਸਵਾਰੇ ਆਪੇ ਧਾਰਨ ਧਾਰੇ ॥	ਆਸਾ ੫, ਛੰਤ ੧, ੨ : ੫ -	੪੫੨
ਅਪਣਾ ਕੀਆ ਆਪਿ ਜਣਾਏ ॥	ਰਾਮ ੫, ੩੬, ੩ : ੪ -	੮੯੪
ਅਪਣਾ ਕੀਆ ਕਮਾਣਾ ॥	ਆਸਾ ੧, ਵਾਰ ੯ ਸ, ੧, ੨ : ੧੪ -	੪੬੭
ਅਪਣਾ ਕੀਤਾ ਆਪੇ ਪਾਵੈ ॥	ਸਲੋ ੧, ੧੭ : ੬ -	੧੪੧੧
ਅਪਣਾ ਖਸਮੁ ਜਨਿ ਆਪਿ ਧਿਆਇਆ ॥	ਭੈਰ ੫, ੯, ੨ : ੧ -	੧੧੩੭
ਅਪਣਾ ਘਰੁ ਨ ਸਮਾਲਹਿ ਅੰਤਿ ਵਿਗੂਤੇ ॥	ਮਾਰੂ ੩, ਸੋਲਾ ੫, ੧੫ : ੨ -	੧੦੪੯
ਅਪਣਾ ਦਾਸੁ ਆਪਿ ਸਮ੍ਹਾਲਿਆ ॥	ਬਸੰ ੫, ੧੪, ੨ : ੨ -	੧੧੯੪
ਅਪਣਾ ਨਾਮੁ ਦੇਹਿ ਜਪਿ ਜੀਵਾ ਪੂਰਨ ਹੋਇ ਦਾਸ ਕੀ ਘਾਲ ॥	ਧਨਾ ੫, ੫੧, ੧ : ੨ -	੬੮੩
ਅਪਣਾ ਪਿਰੁ ਰਾਖੈ ਸਦਾ ਉਰ ਧਾਰਿ ॥	ਆਸਾ ੩, ੪੭, ੩ : ੨ -	੩੬੩
ਅਪਣਾ ਪ੍ਰਭੁ ਸੇਵੇ ਸਹਜਿ ਸੁਭਾਇ ॥	ਬਸੰ ੩, ੫, ੪ : ੩ -	੧੧੭੩
ਅਪਣਾ ਪ੍ਰਭੂ ਧਿਆਏ ॥	ਸੋਰ ੫, ੫੭, ੨ : ੪ -	੬੨੩
ਅਪਣਾ ਭਾਣਾ ਆਪਿ ਕਰਾਏ ॥	ਮਾਰੂ ੩, ਸੋਲਾ ੭, ੧੬ : ੨ -	੧੦੫੧
ਅਪਣਾ ਭਾਣਾ ਆਪਿ ਕਰੇਇ ॥	ਬਸੰ ੩, ੧, ੪ : ੪ -	੧੧੭੨
ਅਪਣਿਆ ਭਗਤਾ ਨੋ ਆਪੇ ਤੁਠਾ ਅਪਣੀ ਕਿਰਪਾ ਕਰਿ ਕਲ ਧਾਰੀ ॥	ਰਾਮ ੩, ਅਸ ੪, ੧੨ : ੧ -	੯੧੧
ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥	ਸੂਹੀ ੫, ੨੪, ੨ : ੧ -	੭੪੨
ਅਪਣੀ ਕਿਰਪਾ ਕਰਿ ਕੈ ਵਸਸੀ ਵਣੁ ਤ੍ਰਿਣੁ ਹਰਿਆ ਹੋਇ ॥	ਮਲਾ ੧, ਵਾਰ ੭ ਸ, ੩, ੧ : ੨ -	੧੨੮੧
ਅਪਣੀ ਕਿਰਪਾ ਧਾਰੀ ॥	ਸੋਰ ੫, ੫੬, ੨ : ੩ -	੬੨੨
ਅਪਣੀ ਕੁਦਰਤਿ ਆਪੇ ਜਾਣੈ ਨਦਰੀ ਨਦਰਿ ਨਿਹਾਲਣਾ ॥	ਮਾਰੂ ੫, ਸੋਲਾ ੬, ੭ : ੩ -	੧੦੭੭
ਅਪਣੀ ਕ੍ਰਿਪਾ ਕਰਹਿ ਤੂੰ ਲੈਹਿ ਮਿਲਾਈ ॥	ਮਾਝ ੪, ਅਸ ੩੪, ੫ : ੨ -	੧੩੦
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ ਹਰਿ ਹਰਿ ਨਾਮੁ ਸਦ ਸਾਰਿਆ ॥	ਤੁਖਾ ੪, ਛੰਤ ੧, ੧ : ੫ -	੧੧੧੩
ਅਪਣੀ ਕ੍ਰਿਪਾ ਕਰਹੁ ਗੁਰ ਪੂਰੇ ਆਪੇ ਲੈਹੁ ਮਿਲਾਈ ॥	ਮਲਾ ੪, ੭, ੪ : ੩ -	੧੨੬੫
ਅਪਣੀ ਗਹਣ ਗਤਿ ਆਪੇ ਜਾਣੈ ॥	ਮਾਰੂ ੩, ਸੋਲਾ ੧੩, ੪ : ੧ -	੧੦੫੬
ਅਪਣੀ ਦਇਆ ਕਰੇ ਸੋ ਪਾਏ ॥	ਭੈਰ ੫, ੨੯, ੧ : ੧ -	੧੧੪੩
ਅਪਣੀ ਨਦਰਿ ਕਰੇ ਸੋ ਪਾਏ ॥	ਮਾਰੂ ੩, ਸੋਲਾ ੧, ੧੬ : ੧ -	੧੦੪੪
ਅਪਣੀ ਨਦਰਿ ਨਿਹਾਲਿ ਆਪੇ ਲੈਹੁ ਲਾਇ ॥	ਸਲੋ ੫, ੭ : ੨ -	੧੪੨੫
ਅਪਣੀ ਮਹਿਮਾ ਆਪੇ ਜਾਪਿ ॥	ਭੈਰ ੫, ੨੯, ੪ : ੨ -	੧੧੪੪
ਅਪਣੇ ਸੇਵਕ ਕਉ ਦਰਸਨੁ ਦੀਜੈ ॥	ਰਾਮ ੫, ੪੩, ੪ : ੨ -	੮੯੬
ਅਪਣੇ ਕਰਤਬ ਆਪੇ ਜਾਣਹਿ ਆਪੇ ਤੁਧੁ ਸਮਾਲੀਐ ਜੀਉ ॥	ਮਾਝ ੫, ੨੮, ੩ : ੩ -	੧੦੨
ਅਪਣੇ ਜਨ ਪ੍ਰਭਿ ਆਪਿ ਰਖੇ ॥	ਬਸੰ ੫, ੧੨, ੨ : ੧ -	੧੧੮੩
ਅਪਣੇ ਜੀਅ ਜੰਤ ਆਪੇ ਰਾਖੇ ਜਮਹਿ ਕੀਓ ਹਟਤਾਰਿ ॥	ਸੋਰ ੫, ੪੭, ੧ : ੩ -	੬੨੦
ਅਪਣੇ ਜੀਅ ਤੈ ਆਪਿ ਸਮ੍ਹਾਲੇ ਆਪਿ ਲੀਏ ਲੜਿ ਲਾਈ ॥	ਰਾਮ ੫, ਅਸ ੬, ੧੫ : ੧ -	੯੧੬

ਅਪਣੇ ਦਾਸ ਕਉ ਕੰਠਿ ਲਗਾਵੈ ॥	ਭੈਰ ੫, ੧੩, ੧ : ੧	- ੧੧੩੮
ਅਪਣੇ ਦਾਸ ਕਉ ਨਦਰਿ ਨਿਹਾਲਿ ॥	ਬਸੰ ੫, ੧੦, ੪ : ੨	- ੧੧੮੩
ਅਪਣੇ ਦਾਸ ਕੀ ਆਪਿ ਪੈਜ ਰਾਖੀ ਨਾਨਕ ਸਦ ਕੁਰਬਾਣੁ ॥	ਸੋਰ ੫, ੪੪, ੨ : ੨	- ੬੧੯
ਅਪਣੇ ਦਾਸ ਕੀ ਸੁਣੀ ਬੇਨੰਤੀ ॥	ਸੋਰ ੫, ੭੫, ੨ : ੩	- ੬੨੭
ਅਪਣੇ ਦਾਸ ਰਖੇ ਕਿਰਪਾ ਧਾਰਿ ॥	ਗੋਂਡ ੫, ੨੦, ੪ : ੩	- ੮੬੮
ਅਪਣੇ ਬਾਲਕ ਆਪਿ ਰਖਿਅਨੁ ਪਾਰਬ੍ਰਹਮ ਗੁਰਦੇਵ ॥	ਬਿਲਾ ੫, ੮੦, ੧*: ੧	- ੮੧੯
ਅਪਣੈ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥	ਰਾਮ ੧, ਓਅੰ, ੩੩ : ੮	- ੯੩੪
ਅਪਣੋ ਕਰਿ ਰਾਖਹੁ ਗੁਰ ਭਾਵੈ ॥	ਬਸੰ ੧, ਅਸ ੪, ੭ : ੩	- ੧੧੮੯
ਅਪ ਤਨ ਕਾ ਜੋ ਕਰੇ ਬੀਚਾਰੁ ॥	ਬਸੰ ਰਵਿ, ੧, ੨ : ੩	- ੧੧੯੬
ਅਪਤੁ ਪਸੂ ਮਨਮੁਖੁ ਬੇਤਾਲਾ ॥	ਮਾਰੂ ੧, ਸੋਲਾ ੯, ੭ : ੨	- ੧੦੨੯
ਅਪਦਾ ਕਾ ਮਾਰਿਆ ਗ੍ਰਿਹ ਤੇ ਨਸਤਾ ॥	ਪ੍ਰਭਾ ੫, ਅਸ ੨, ੪ : ੨	-- ੧੩੪੮
ਅਪਨ ਸਰਸੁ ਕੀਅਉ ਨ ਜਗਤ ਕੋਈ ॥	ਸਵ ੪, ਬਲ੍ਯ, ੧ : ੨	- ੧੪੦੫
ਅਪਨ ਕਮਾਇਐ ਆਪੇ ਬਾਧੇ ॥	ਗਉ ੫, ੧੬੮, ੪ : ੧	- ੧੯੯
ਅਪਨਾ ਆਪੁ ਸਗਲ ਮਿਟਾਇ ॥	ਰਾਮ ੫, ੩੯, ੧ : ੩	- ੮੯੫
ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ ॥	ਮਾਰੂ ੧, ੪, ੪ : ੨	- ੯੯੦
ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ ॥	ਮਾਰੂ ੧, ੪, ੩ : ੨	- ੯੯੦
ਅਪਨਾ ਸਿਮਰਨੁ ਦੇ ਪ੍ਰਤਿਪਾਲਿਆ ਓਹੁ ਸਗਲ ਘਟਾ ਕਾ ਮਾਲਕਾ ॥	ਮਾਰੂ ੫, ਸੋਲਾ ੧੩, ੨ : ੩	- ੧੦੮੪
ਅਪਨਾ ਕਹਿਆ ਆਪਿ ਨ ਕਮਾਵੈ ॥	ਰਾਮ ੫, ੧੭, ੧ : ੪	- ੮੮੭
ਅਪਨਾ ਕਾਜੁ ਸਵਾਰਹੁ ਆਪੇ ਸੁਖਦਾਤੇ ਗੋਸਾਂਈ ॥	ਮਲਾ ੧, ਅਸ ੧, ੮ : ੧	- ੧੨੭੩
ਅਪਨਾ ਕੀਆ ਆਪਹਿ ਮਾਨੈ ॥	ਗਉ ੫, ਸੁਖ ੫, ੮ : ੨	- ੨੬੯
ਅਪਨਾ ਕੀਆ ਪਾਵੈ ਸੋਈ ॥	ਭੈਰ ਕਬ, ੧੫, ੩ : ੪	- ੧੧੬੧
ਅਪਨਾ ਖੇਲੁ ਆਪਿ ਕਰਨੈਹਾਰੁ ॥	ਗਉ ੫, ਸੁਖ ੧੩, ੮ : ੭	- ੨੮੦
ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥	ਸੂਹੀ ੫, ੫੩, ੧ : ੨	- ੭੪੮
ਅਪਨਾ ਗੁਰੂ ਧਿਆਏ ॥	ਸੋਰ ੫, ੭੬, ੧ : ੧	- ੬੨੭
ਅਪਨਾ ਘਰੁ ਮੂਸਤ ਰਾਖਿ ਨ ਸਾਕਹਿ ਕੀ ਪਰ ਘਰੁ ਜੋਹਨ ਲਾਗਾ ॥	ਸੋਰ ੧, ੧੦, ੧ : ੧	- ੫੯੮
ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥	ਸਲੋ ਕਬ, ੨੧੯ : ੨	- ੧੩੭੬
ਅਪਨਾ ਛੋਡਿ ਪਰਾਇਐ ਰਾਤਾ ॥	ਮਾਰੂ ੫, ੧੯, ੨ : ੫	- ੧੦੦੪
ਅਪਨਾ ਜਨਮੁ ਨ ਜੂਐ ਹਾਰੇ ॥	ਰਾਮ ਬੇਣੀ, ੧, ੭ : ੨	- ੯੭੪
ਅਪਨਾ ਜਨੁ ਆਪਹਿ ਆਪਿ ਉਧਾਰਿਓ ॥	ਨਟ ੫, ੪, ੧*: ੧	- ੯੭੯
ਅਪਨਾ ਪਿਰੁ ਰਾਖਿਆ ਸਦਾ ਉਰਿ ਧਾਰਿ ॥	ਗਉ ੩, ੨੪, ੨ : ੪	- ੧੫੮
ਅਪਨਾ ਪ੍ਰਭੁ ਨਦਰਿ ਨਿਹਾਲੇ ॥	ਰਾਮ ੫, ੫੦, ੧ : ੪	- ੮੯੮
ਅਪਨਾ ਬਿਗਾਰਿ ਬਿਰਾਂਨਾ ਸਾਂਢੈ ॥	ਗੋਂਡ ਰਵਿ, ੨, ੩ : ੩	- ੮੭੫
ਅਪਨਾ ਬਿਰਦੁ ਰਖਿਆ ਪਰਮੇਸਰਿ ਨਾਨਕ ਨਾਮੁ ਧਿਆਇਆ ॥	ਸੂਹੀ ੫, ਛੰਤ ੧੦, ੧ : ੬	- ੭੮੩
ਅਪਨਾ ਭਲਾ ਸਭ ਕਾਹੂ ਮੰਗਨਾ ॥	ਗਉ ੫, ੭੮, ੪ : ੪	- ੧੭੮
ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥	ਬਿਲਾ ੪, ੫, ੨ : ੨	- ੮੦੦
ਅਪਨਾ ਮੀਤੁ ਸੁਆਮੀ ਗਾਈਐ ॥	ਸਾਰ ੫, ੪੯, ੧*: ੧	- ੧੨੧੪
ਅਪਨੀ ਉਕਤਿ ਖਲਾਵੈ ਭੋਜਨ ਅਪਨੀ ਉਕਤਿ ਖੇਲਾਵੈ ॥	ਧਨਾ ੫, ੩੯, ੧ : ੧	- ੬੮੦
ਅਪਨੀ ਸੇਵਾ ਆਪਿ ਕਰਾਈ ਗੁਰਮਤਿ ਅੰਤਰਿ ਜਾਗੀ ॥	ਧਨਾ ੪, ੨, ੧ : ੨	- ੬੬੭
ਅਪਨੀ ਕਿਰਪਾ ਕਰੇ ਸੋਈ ਜਨੁ ਪਾਏ ॥	ਮਾਝ ੩, ਅਸ ੮, ੫ : ੧	- ੧੧੩
ਅਪਨੀ ਕੀਮਤਿ ਆਪੇ ਧਰੈ ॥	ਰਾਮ ੧, ੮, ੩ : ੨	- ੮੭੮
ਅਪਨੀ ਕੀਮਤਿ ਆਪੇ ਪਾਈ ॥	ਗਉ ੫, ਸੁਖ ੧੬, ੪ : ੮	- ੨੮੪
ਅਪਨੀ ਕੁਦਰਤਿ ਜਾਣੈ ਆਪਿ ॥	ਆਸਾ ੫, ੮੨, ੪ : ੪	- ੩੯੦
ਅਪਨੀ ਕ੍ਰਿਪਾ ਕਰਹੁ ਭਗਵੰਤਾ ॥	ਗਉ ੫, ਬਾਅ, ੨੩ : ੪	- ੨੫੫
ਅਪਨੀ ਕ੍ਰਿਪਾ ਜਿਸੁ ਆਪਿ ਕਰੇਇ ॥	ਗਉ ੫, ਸੁਖ ੧੮, ੨ : ੯	- ੨੮੭
ਅਪਨੀ ਖੇਤੀ ਆਪੇ ਰਾਖ ॥	ਆਸਾ ੫, ੬੮, ੧ : ੨	- ੩੮੭
ਅਪਨੀ ਗਤਿ ਆਪਿ ਜਾਨੈ ॥	ਰਾਮ ੫, ੩੬, ੧*: ੧	- ੮੯੪
ਅਪਨੀ ਗਤਿ ਮਿਤਿ ਜਾਨਹੁ ਆਪੇ ॥	ਗਉ ੫, ਸੁਖ ੩, ੭ : ੭	- ੨੬੬

ਅਪਨੀ ਪਤਿ ਸੇਤੀ ਘਰਿ ਜਾਵਹੁ ॥	ਮਲਾ ੧, ੧, ੧*: ੨	-	੧੨੫੪
ਅਪਨੀ ਪਰਤੀਤਿ ਆਪ ਹੀ ਖੋਵੈ ॥	ਗਉ ੫, ਸੁਖ ੫, ੨ : ੫	-	੨੬੮
ਅਪਨੀ ਬਣਤ ਆਪਿ ਬਨਾਈ ॥	ਗਉ ੫, ਸੁਖ ੧੧, ੪ : ੯	-	੨੭੭
ਅਪਨੀ ਬਿਰਥਾ ਕਹਹੁ ਹਰਿ ਅਪੁਨੇ ਸੁਆਮੀ ਪਹਿ ਜੋ ਤੁਮ੍ਰੇ ਦੂਖ ਤਤਕਾਲ ਕਟਾਸਾ ॥	ਗੋਂਡ ੪, ੨, ੨ : ੨	-	੮੬੦
ਅਪਨੀ ਭਗਤਿ ਆਪ ਹੀ ਦ੍ਰਿੜਾਈ ॥	ਗਉ ਕਬ, ਅਸ ੪੦, ੪ : ੧	-	੩੩੧
ਅਪਨੀ ਭਗਤਿ ਦੇਹਿ ਦਇਆਲਾ ਵਡਭਾਗੀ ਨਾਨਕ ਹਰਿ ਪਾਵਹੁ ॥	ਕੇਦਾ ੫, ੬, ੨ : ੨	-	੧੧੨੦
ਅਪਨੀ ਮਾਇਆ ਆਪਿ ਪਸਾਰੀ ਆਪਹਿ ਦੇਖਨਹਾਰਾ ॥	ਬਿਹਾ ੯, ੧, ੨ : ੧	-	੫੩੭
ਅਪਨੀ ਵਸਤੁ ਤੂ ਆਪਿ ਪਛਾਨੁ ॥	ਰਾਮ ੫, ੩੦, ੧ : ੪	-	੮੯੨
ਅਪਨੇ ਸੰਤਹ ਲੇਹੁ ਉਬਾਰੀ ॥	ਸੋਰ ਭੀਖ, ੧, ੧*: ੨	-	੬੫੯
ਅਪਨੇ ਸਤਿਗੁਰ ਕੀ ਵਡਿਆਈ ॥	ਸੋਰ ੫, ੬੭, ੧*: ੧	-	੬੨੬
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥	ਸੋਰ ੯, ੧੨, ੧*: ੨	-	੬੩੪
ਅਪਨੇ ਸੇਵਕ ਕਉ ਆਪਿ ਸਹਾਈ ॥	ਗਉ ੫, ੧੧੩*, ੧ : ੧	-	੨੦੨
ਅਪਨੇ ਸੇਵਕ ਕਉ ਸਦਾ ਪ੍ਰਤਿਪਾਰੈ ॥	ਭੈਰ ੫, ੪੬, ੩ : ੧	-	੧੧੪੯
ਅਪਨੇ ਸੇਵਕ ਕਉ ਕਬਹੁ ਨ ਬਿਸਾਰਹੁ ॥	ਬਿਲਾ ੫, ੧੨੩, ੧*: ੧	-	੮੨੯
ਅਪਨੇ ਸੇਵਕ ਕਉ ਦੇ ਵਡਿਆਈ ॥	ਭੈਰ ੩, ਅਸ ੧, ੯ : ੪	-	੧੧੫੪
ਅਪਨੇ ਸੇਵਕ ਕਉ ਨਾਮੁ ਜਪਾਈ ॥	ਗਉ ੫, ਸੁਖ ੧੭, ੪ : ੪	-	੨੮੫
ਅਪਨੇ ਸੇਵਕ ਕਉ ਭਇਆ ਦਇਆਲੁ ॥	ਬਸੰ ੫, ੧੭, ੧ : ੨	-	੧੧੮੪
ਅਪਨੇ ਸੇਵਕ ਕਉ ਲਏ ਪ੍ਰਭੁ ਲਾਇ ॥	ਮਲਾ ੫, ੨੦, ੧ : ੩	-	੧੨੭੦
ਅਪਨੇ ਸੇਵਕ ਕੀ ਆਪਿ ਪਤਿ ਰਾਖੈ ॥	ਗਉ ੫, ਸੁਖ ੧੭, ੪ : ੫	-	੨੮੫
ਅਪਨੇ ਸੇਵਕ ਕੀ ਆਪਿ ਪੈਜ ਰਖਾਈ ॥	ਗਉ ੫, ੧੧੨*, ੪ : ੨	-	੨੦੨
ਅਪਨੇ ਸੇਵਕ ਕੀ ਆਪੇ ਰਾਖੈ ਪ੍ਰਭ ਮੇਰੇ ਕੋ ਵਡ ਪਰਤਾਪੁ ॥	ਬਿਲਾ ੫, ੧੦੫, ੧ : ੨	-	੮੨੫
ਅਪਨੇ ਸੇਵਕ ਕੀ ਸਰਪਰ ਰਾਖੈ ॥	ਗਉ ੫, ਸੁਖ ੧੭, ੪ : ੨	-	੨੮੫
ਅਪਨੇ ਹੀ ਸੁਖ ਸਿਉ ਸਭ ਲਾਗੇ ਕਿਆ ਦਾਰਾ ਕਿਆ ਮੀਤ ॥	ਦੇਵ ੯, ੩, ੧*: ੨	-	੫੩੬
ਅਪਨੇ ਕਉ ਕਿਰਪਾ ਕਰੀਅਹੁ ਇਕੁ ਨਾਮੁ ਧਿਆਈ ॥	ਮਾਰੂ ੫, ੨੦, ੩ : ੧	-	੧੦੦੫
ਅਪਨੇ ਕਰਤਬ ਆਪੇ ਜਾਨੈ ਜਿਨਿ ਇਹੁ ਰਚਨੁ ਰਚਾਇਆ ॥	ਗਉ ੫, ੧੬੩*, ੪ : ੧	-	੨੧੬
ਅਪਨੇ ਕਰਤਬ ਜਾਨੈ ਆਪਿ ॥	ਗਉ ੫, ਸੁਖ ੨੨, ੩ : ੩	-	੨੯੨
ਅਪਨੇ ਕਰਮ ਕੀ ਗਤਿ ਮੈ ਕਿਆ ਜਾਨਉ ॥	ਗੋਂਡ ਕਬ, ੨, ੧*: ੧	-	੮੭੦
ਅਪਨੇ ਕਾਜ ਕਉ ਕਿਉ ਅਲਕਾਈਐ ॥	ਸੋਰ ੫, ੮੩, ੧*: ੧	-	੬੨੯
ਅਪਨੇ ਕੀਤੇ ਨੋ ਆਪਿ ਪ੍ਰਤਿਪਾਲੇ ਪਇ ਪੈਰੀ ਤਿਸਹਿ ਮਨਾਈ ਜੀਉ ॥	ਮਾਝ ੫, ੪੧, ੨ : ੩	-	੧੦੬
ਅਪਨੇ ਗੁਰ ਊਪਰਿ ਕੁਰਬਾਨੁ ॥	ਸੋਰ ੫, ੯੨, ੧*: ੧	-	੬੩੧
ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ ॥	ਵਡ ੩, ਅਲਾ ੩, ੩ : ੫	-	੫੮੪
ਅਪਨੇ ਚਰਿਤ ਪ੍ਰਭਿ ਆਪਿ ਬਨਾਏ ॥	ਗਉ ੫, ਸੁਖ ੧੮, ੮ : ੩	-	੨੮੭
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥	ਸੋਰ ਰਵਿ, ੨, ੧ : ੨	-	੬੫੮
ਅਪਨੇ ਜਨ ਸੰਗਿ ਰਾਤੇ ॥	ਮਲਾ ੫, ਛੰਤ ੧, ੧ : ੨	-	੧੨੭੮
ਅਪਨੇ ਦਾਸ ਕਉ ਕੀਜੈ ਦਾਨੁ ॥	ਰਾਮ ੫, ੪੮, ੪ : ੨	-	੮੯੮
ਅਪਨੇ ਦਾਸ ਕਉ ਦੇਇ ਵਡਾਈ ॥	ਗਉ ੫, ਸੁਖ ੧੭, ੪ : ੩	-	੨੮੫
ਅਪਨੇ ਦਾਸ ਕਉ ਦੇ ਰਾਖੈ ਹਾਥ ॥	ਭੈਰ ੫, ੫੧, ੨ : ੩	-	੧੧੫੧
ਅਪਨੇ ਦਾਸ ਕਉ ਰਾਖਨਹਾਰ ॥	ਗੋਂਡ ੫, ਅਸ ੧, ੧*: ੨	-	੮੬੯
ਅਪਨੇ ਦਾਸ ਕਾ ਸਦਾ ਰਖਵਾਲਾ ॥	ਸੋਰ ੫, ੫੮, ੧*: ੧	-	੬੨੩
ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥	ਗੋਂਡ ੫, ੧੫, ੨ : ੩	-	੮੬੬
ਅਪਨੇ ਦਾਸ ਕੋ ਭਇਓ ਸਹਾਈ ॥	ਸੋਰ ੫, ੬੪, ੧*: ੧	-	੬੨੫
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪਨੇ ਹੀ ਪਹਿ ਬਿਰਥਾ ॥	ਸਾਰ ੫, ੫੭, ੧ : ੧	-	੧੨੧੫
ਅਪਨੇ ਪਿਆਰੇ ਬਿਨੁ ਇਕੁ ਖਿਨੁ ਰਹਿ ਨ ਸਕਉ ਬਿਨ ਮਿਲੇ ਨੀਦ ਨ ਪਾਈ ॥	ਮਲਾ ੧, ਅਸ ੩, ੭ : ੧	-	੧੨੭੪
ਅਪਨੇ ਪ੍ਰਭ ਸਿਉ ਹੋਹੁ ਸਾਵਧਾਨੁ ॥	ਗਉ ੫, ੭੩, ੨ : ੧	-	੧੭੬
ਅਪਨੇ ਪ੍ਰੀਤਮ ਕੇ ਹਉ ਬਿਰਹੈ ਜਾਲੀ ॥	ਸੂਹੀ ਫਰ, ੧, ੨ : ੨	-	੭੯੪

ਅਪਨੇ ਪ੍ਰੀਤਮ ਕੈ ਰੰਗਿ ਰਤੀ ॥	ਸੂਹੀ ੫, ੧੦, ੧*: ੨	-	੭੩੯
ਅਪਨੇ ਭਗਤ ਕਉ ਸਦਾ ਪ੍ਰਤਿਪਾਲੈ ॥	ਭੈਰ ੫, ੩੮, ੨ : ੪	-	੧੧੪੬
ਅਪਨੇ ਭਗਤ ਕਰਹਿ ਪ੍ਰਤ੍ਰਿਪਾਲਾ ॥	ਸੋਰ ੫, ੮੭, ੨ : ੨	-	੬੩੦
ਅਪਨੇ ਭਗਤ ਕੀ ਗਣਤ ਨ ਗਣਈ ਰਾਖੈ ਬਾਲ ਗੁਪਾਲਾ ॥	ਸੋਰ ੫, ੮੫, ੧*: ੨	-	੬੨੯
ਅਪਨੇ ਭਗਤ ਪਰ ਕਰਿ ਦਇਆ ॥	ਬਸੰ ਨਾਮ, ੩, ੩ : ੨	-	੧੧੯੬
ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥	ਭੈਰ ਨਾਮ, ੧੦, ੧੬ : ੧	-	੧੧੬੬
ਅਪਨੇ ਭਾਰਹਿ ਨਾ ਡਰੈ ਆਗੈ ਅਉਘਟ ਘਾਟ ॥	ਸਲੋ ਕਬ, ੮੯ : ੨	-	੧੩੬੯
ਅਪਨੇ ਰਹਨ ਕਉ ਠਉਰੁ ਨ ਪਾਵਹਿ ਕਾਏ ਪਰ ਕੈ ਜਾਇਲੇ ॥	ਗੋਂਡ ੫, ੨, ੧*: ੨	-	੮੬੨
ਅਪਨੇ ਰੰਗ ਰਵੈ ਅਕੇਲਾ ॥	ਸੋਰ ਕਬ, ੪, ੨ : ੪	-	੬੫੫
ਅਪਨੇ ਲੋਭ ਕਉ ਕੀਨੋ ਮੀਤੁ ॥	ਗਉ ੫, ੧੪੮, ੧ : ੧	-	੧੯੫
ਅਪਨੈ ਘਰਿ ਆਇਆ ਥਾਨਿ ਸੁਹਾਇਆ ਕਾਰਜ ਸਬਦਿ ਸਵਾਰੇ ॥	ਸੂਹੀ ੧, ਛੰਤ ੨, ੨ : ੪	-	੭੬੪
ਅਪਨੈ ਬੀਚਾਰਿ ਅਸਵਾਰੀ ਕੀਜੈ ॥	ਗਉ ਕਬ, ੩੧, ੧*: ੧	-	੩੨੯
ਅਪਨੈ ਰੰਗਿ ਸਭੁ ਕੋ ਰਚੈ ॥	ਬਸੰ ੫, ੨, ੧*: ੧	-	੧੧੮੦
ਅਪਨੈ ਰੰਗਿ ਕਰਤਾ ਕੇਲ ॥	ਰਾਮ ੫, ੩੬, ੩ : ੧	-	੮੯੪
ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥	ਸੋਰ ੧, ਅਸ ੧, ੪ : ੪	-	੬੩੪
ਅਪਰਸ ਕਰਤ ਪਾਕਸਾਰ ॥	ਸਾਰ ੫, ੧੩੧, ੨ : ੩	-	੧੨੨੯
ਅਪਰ ਪਰੰਪਰ ਪੁਰਖ ਸਿਉ ਪ੍ਰੇਮੁ ਲਾਗੌ ਬਿਨੁ ਭਗਵੰਤ ਰਸੁ ਨਾਹੀ ਅਉਰੈ ਕਾਮ ਸਿਉ ॥	ਸਵ ੫, ਮਥੁ, ੩ : ੩	-	੧੪੦੮
ਅਪਰੰਪਰ ਪਾਰਬ੍ਰਹਮੁ ਪਰਮੇਸਰੁ ਨਾਨਕ ਗੁਰੁ ਮਿਲਿਆ ਸੋਈ ਜੀਉ ॥	ਸੋਰ ੧, ੧੧, ੫ : ੨	-	੫੯੯
ਅਪਰੰਪਰੁ ਅਗਮ ਅਗੋਚਰੁ ਗੁਰਮੁਖਿ ਹਰਿ ਆਪਿ ਤੁਲਾਏ ਅਤੁਲੁ ਤੋਲਿ ॥	ਬਸੰ ੧, ੭, ੧*: ੨	-	੧੧੭੦
ਅਪਰੰਪਰੁ ਆਪੇ ਥਾਪਿ ਉਥਾਪੇ ਤਿਸੁ ਭਾਵੈ ਸੋ ਹੋਵੈ ॥	ਤੁਖਾ ੧, ਛੰਤ ੫, ੨ : ੫	-	੧੧੧੨
ਅਪਰੰਪਰੋ ਪਾਰਬ੍ਰਹਮੁ ਸੁਆਮੀ ਹਰਿ ਅਲਖੁ ਗੁਰੂ ਲਖਾਇਓ ॥	ਮਾਲੀ ੪, ੩, ੧*: ੨	-	੯੮੫
ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹਿ ॥	ਆਸਾ ੧, ਵਾਰ ੧੪ ਸ, ੧, ੧ : ੭	-	੪੭੦
ਅਪਰਾਧੀ ਪਾਪੀ ਉਧਰੇ ਮੇਰੀ ਜਿੰਦੁੜੀਏ ਜਨ ਨਾਨਕ ਖਿਨੁ ਹਰਿ ਰਾਤੇ ਰਾਮ ॥	ਬਿਹਾ ੪, ੩, ੪ : ੪	-	੫੩੯
ਅਪਰਾਧੀ ਮਤਿਹੀਨੁ ਨਿਰਗੁਨੁ ਅਨਾਥੁ ਨੀਚੁ ॥	ਆਸਾ ੫, ਛੰਤ ੮, ੨ : ੧	-	੪੫੮
ਅਪਵਿਤ੍ਰ ਪਵਿਤ੍ਰ ਜਿਨਿ ਤੂ ਕਰਿਆ ॥	ਰਾਮ ੫, ਅਸ ੨, ੬ : ੧	-	੯੧੩
ਅਪੜਿ ਕੋਇ ਨ ਸਕਈ ਜੇ ਸਉ ਲੋਚੈ ਕੋਈ ॥	ਸਲੋ ੩, ੩੩ : ੨	-	੧੪੧੬
ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥	ਮਾਰੂ ੩, ਸੋਲਾ ੨੩, ੧ : ੩	-	੧੦੬੭
ਅਪਾਰ ਅਗਮ ਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ॥	ਆਸਾ ੫, ਛੰਤ ੫, ੨ : ੩	-	੪੫੫
ਅਪਿਉ ਪੀਓ ਗਤੁ ਥੀਓ ਭਰਮਾ ਕਹੁ ਨਾਨਕ ਅਜਰੁ ਜਰਾ ॥	ਜੈਤ ੫, ੬, ੨ : ੨	-	੭੦੧
ਅਪਿਉ ਪੀਅਉ ਅਕਥੁ ਕਥਿ ਰਹੀਐ ॥	ਗਉ ੧, ਅਸ ੧੫, ੨ : ੧	-	੨੨੭
ਅਪਿਉ ਪੀਐ ਸੋ ਭਰਮੁ ਗਵਾਏ ॥	ਮਾਝ ੩, ਅਸ ੫, ੭ : ੧	-	੧੧੨
ਅਪਿਉ ਪੀਵੈ ਜੋ ਨਾਨਕਾ ਭ੍ਰਮੁ ਭ੍ਰਮਿ ਸਮਾਵੈ ॥	ਤਿਲੰ ੧, ਅਸ ੧, ੧੦ : ੧	-	੭੨੫
ਅਪਿਉ ਪੀਓ ਆਤਮ ਸੁਖੁ ਧਾਰੀ ॥	ਰਾਮ ੧, ਸਿਗੋ, ੬੩ : ੪	-	੯੪੫
ਅਪੁਸਟ ਬਾਤ ਤੇ ਭਈ ਸੀਧਰੀ ਦੂਤ ਦੁਸਟ ਸਜਨਈ ॥	ਆਸਾ ੫, ੧੨੪, ੧ : ੧	-	੪੦੨
ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ ॥	ਗਉ ਕਬ, ੧੮, ੪ : ੧	-	੩੨੭
ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ ॥	ਮਾਰੂ ੧, ਸੋਲਾ ੧੧, ੬ : ੧	-	੧੦੩੧
ਅਪੁਨਾ ਹੋਇਓ ਗੁਰੁ ਮਿਹਰਵਾਨਾ ॥	ਸੋਰ ੫, ੫੨, ੧*: ੧	-	੬੨੧
ਅਪੁਨਾ ਕਾਰਜੁ ਆਪਿ ਸਵਾਰਿਆ ॥	ਆਸਾ ੫, ੨੪, ੧ : ੨	-	੩੭੬
ਅਪੁਨਾ ਕੀਆ ਜਾਨਹਿ ਆਪਿ ॥	ਸਾਰ ੫, ਅਸ ੨, ੧੨ : ੩	-	੧੨੩੬
ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥	ਸੋਰ ੫, ੩੪, ੨ : ੨	-	੬੧੮
ਅਪੁਨਾ ਨਾਮੁ ਆਪੇ ਦੀਆ ॥	ਸੋਰ ੫, ੫੮, ੩ : ੩	-	੬੨੩
ਅਪੁਨੀ ਅਮਾਨ ਕਛੁ ਬਹੁਰਿ ਸਾਹੁ ਲੇਇ ॥	ਗਉ ੫, ਸੁਖ ੫, ੨ : ੩	-	੨੬੮
ਅਪੁਨੀ ਇਤਨੀ ਕਛੂ ਨ ਸਾਰੀ ॥	ਸਾਰ ੫, ੫੯, ੧*: ੧	-	੧੨੧੫
ਅਪੁਨੀ ਕੀਮਤਿ ਆਪੇ ਪਾਏ ॥	ਗਉ ੫, ਸੁਖ ੧੮, ੮ : ੪	-	੨੮੭
ਅਪੁਨੀ ਗਤਿ ਮਿਤਿ ਆਪੇ ਜਾਨੈ ॥	ਗਉ ੫, ੭੮, ੪ : ੧	-	੧੭੮
ਅਪੁਨੀ ਬਿਧਿ ਆਪਿ ਜਨਾਵਹੁ ॥	ਸੋਰ ੫, ੩੧, ੧*: ੧	-	੬੧੭

ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥	ਬਿਲਾ ਕਬ, ੨, ੫ : ੧	-	੮੫੫
ਅਬ ਹੀ ਕਬ ਹੀ ਕਿਛੂ ਨ ਜਾਨਾ ਤੇਰਾ ਏਕੋ ਨਾਮੁ ਪਛਾਨਾ ॥	ਰਾਮ ੧, ੧, ੧ : ੩	-	੮੭੬
ਅਬ ਕਹਾ ਕਰਹੁਗੇ ਐਸੀ ॥	ਸੋਰ ਰਵਿ, ੨, ੧*: ੨	-	੬੫੮
ਅਬ ਕਹੁ ਰਾਮ ਕਵਨ ਗਤਿ ਮੋਰੀ ॥	ਗਉ ਕਬ, ੧੫, ੧*: ੧	-	੩੨੬
ਅਬ ਕਹੁ ਰਾਮ ਭਰੋਸਾ ਤੋਰਾ ॥	ਗਉ ਕਬ, ੨੨, ੧*: ੧	-	੩੨੮
ਅਬ ਕਲੁ ਆਇਓ ਰੇ ॥	ਬਸੰ ੫, ੧੮, ੨ : ੧	-	੧੧੮੫
ਅਬ ਕਿਆ ਸੋਚਉ ਸੋਚ ਬਿਸਾਰੀ ॥	ਸਾਰ ੫, ੨੫, ੧*: ੧	-	੧੨੦੯
ਅਬ ਕਿਆ ਕਥੀਐ ਗਿਆਨੁ ਬੀਚਾਰਾ ॥	ਸੋਰ ਕਬ, ੬, ੧*: ੧	-	੬੫੫
ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ ॥	ਆਸਾ ੫, ਛੰਤ ੪, ੩ : ੪	-	੪੫੫
ਅਬ ਕੀ ਸਰੂਪਿ ਸੁਜਾਨਿ ਸੁਲਖਨੀ ਸਹਜੇ ਉਦਰਿ ਧਰੀ ॥	ਆਸਾ ਕਬ; ੩੨, ੧ : ੨	-	੪੮੩
ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ ॥	ਮਾਰੂ ਕਬ, ੭, ੩ : ੨	-	੧੧੦੪
ਅਬ ਕੇ ਛੁਟਕੇ ਠਉਰ ਨ ਠਾਇਓ ॥	ਗਉ ਕਬ, ਅਸ ੬੨, ੩ : ੨	-	੩੩੭
ਅਬ ਕੈਸੇ ਮਰਉ ਮਰਨਿ ਮਨੁ ਮਾਨਿਆ ॥	ਗਉ ਕਬ, ੨੦, ੧*: ੧	-	੩੨੭
ਅਬ ਕੈ ਕਹਿਐ ਨਾਮੁ ਨ ਮਿਲਈ ਤੂ ਸਹੁ ਜੀਅੜੇ ਭਾਰੀ ਜੀਉ ॥	ਮਾਰੂ ੧, ੧੨, ੪ : ੩	-	੯੯੩
ਅਬ ਗੁਰੁ ਪਾਇਓ ਹੈ ਸਹਜ ਸੁਖਦਾਇਕ ਦਰਸਨੁ ਪੇਖਤ ਮਨੁ ਲਪਟਾਨੀ ॥	ਕੇਦਾ ੫, ੧, ੨ : ੧	-	੧੧੧੯
ਅਬ ਚਰਨ ਗਹੇ ॥	ਬਿਲਾ ੫, ੧੨੯, ੧*: ੩	-	੮੩੦
ਅਬ ਜਗੁ ਜਾਨਿ ਜਉ ਮਨਾ ਰਹੈ ॥	ਗਉ ਕਬ, ਬਾਅ, ੪੪ : ੩	-	੩੪੨
ਅਬ ਜਨ ਊਪਰਿ ਕੋ ਨ ਪੁਕਾਰੈ ॥	ਸਾਰ ੫, ੬੮, ੧*: ੧	-	੧੨੧੭
ਅਬ ਜਾਨੇ ਗੁਰਮੁਖਿ ਹਰਿ ਨਾਲੀ ॥	ਬਿਲਾ ੧, ੪, ੨ : ੪	-	੭੯੬
ਅਬ ਜੀਅ ਜਾਨਿ ਐਸੀ ਬਨਿ ਆਈ ॥	ਭੈਰ ਨਾਮ, ੪, ੩ : ੧	-	੧੧੬੪
ਅਬ ਢੂਢਨ ਕਤਹੁ ਨ ਜਾਈ ॥	ਸੋਰ ੫, ੫੧, ੧*: ੧	-	੬੨੧
ਅਬ ਢੂਢਨ ਕਾਹੇ ਕਉ ਜਾਹਿ ॥	ਗਉ ੫, ੨੭, ੨ : ੪	-	੧੭੮
ਅਬ ਤਉ ਜਰੇ ਮਰੇ ਸਿਧਿ ਪਾਈਐ ਲੀਨੋ ਹਾਥਿ ਸੰਧਉਰਾ ॥	ਗਉ ਕਬ, ਅਸ ੬੮, ੧*: ੨	-	੩੩੮
ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ ॥	ਰਾਮ ਕਬ, ੩, ੬ : ੧	-	੯੬੯
ਅਬ ਤਉ ਬਿਮਲ ਭਏ ਘਟ ਹੀ ਮਹਿ ਕਹਿ ਕਬੀਰ ਮਨੁ ਮਾਨਿਆ ॥	ਮਾਰੂ ਕਬ, ੫, ੨ : ੨	-	੧੧੦੪
ਅਬ ਤਬ ਅਵਰੁ ਨ ਮਾਗਉ ਹਰਿ ਪਹਿ ਨਾਮੁ ਨਿਰੰਜਨ ਦੀਜੈ ਪਿਆਰਿ ॥	ਗੂਜ ੧, ਅਸ ੨, ੮ : ੧	-	੫੦੪
ਅਬ ਤਬ ਏਕੋ ਏਕੁ ਪੁਕਾਰਉ ਆਦਿ ਜੁਗਾਦਿ ਸਖਾਈ ॥	ਗੂਜ ੧, ਅਸ ੩, ੬ : ੨	-	੫੦੪
ਅਬ ਤਬ ਜਬ ਕਬ ਤੁਹੀ ਤੁਹੀ ॥	ਰਾਮ ਕਬ, ੩, ੧*: ੧	-	੯੬੯
ਅਬ ਤੁਮਰੀ ਪਰਤੀਤਿ ਨ ਹੋਈ ॥	ਆਸਾ ਕਬ, ੩੫, ੪ : ੨	-	੪੮੪
ਅਬ ਤੂ ਸੀਝੁ ਭਾਵੈ ਨਹੀ ਸੀਝੈ ॥	ਰਾਮ ੫, ਅਸ ੨,, ੬ : ੩	-	੯੧੩
ਅਬ ਨ ਭਜਸਿ ਭਜਸਿ ਕਬ ਭਾਈ ॥	ਭੈਰ ਕਬ, ੯, ੩, : ੧	-	੧੧੫੯
ਅਬ ਨਾਹਿ ਅਵਰ ਸਰਿ ਕਾਮੁ ਬਾਰੰਤਰਿ ਪੂਰੀ ਪੜੀ ॥	ਸਵ ੫, ਕਲ੍ਹ, ੧੨ : ੨	-	੧੪੦੮
ਅਬ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਲਾਜ ਹਰਿ ਭਾਇਆ ॥	ਗਉ ੪, ੬੩, ੪ : ੨	-	੧੭੨
ਅਬ ਪੂਛੇ ਕਿਆ ਕਹਾ ॥	ਸਾਰ ੫, ੪, ੧*: ੧	-	੧੨੦੩
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ ॥	ਮਲਾ ਰਵਿ, ੧, ੩ : ੨	-	੧੨੯੩
ਅਬ ਬੇ ਗਲ ਕਹਨੁ ਨ ਜਾਈ ॥	ਸੋਰ ਕਬ, ੪, ੧ : ੪	-	੬੫੫
ਅਬ ਭਉ ਭਾਨਿ ਭਰੋਸਉ ਆਵਾ ॥	ਗਉ ਕਬ, ਬਾਅ, ੩੦ : ੨	-	੩੪੨
ਅਬ ਮਸਲਤਿ ਮੋਹਿ ਮਿਲੀ ਹਦੂਰਿ ॥	ਆਸਾ ੫, ੫੩, ੧ : ੨	-	੩੮੪
ਅਬ ਮਤਿ ਬਿਨਸੀ ਦੁਸਟ ਬਿਗਾਨੀ ॥	ਗਉ ੫, ੯੨, ੧*: ੧	-	੧੮੩
ਅਬ ਮਨ ਏਕਸ ਸਿਉ ਮੋਹੁ ਕੀਨਾ ॥	ਧਨਾ ੫, ੨, ੧*: ੧	-	੬੭੦
ਅਬ ਮਨ ਜਾਗਤ ਰਹੁ ਰੇ ਭਾਈ ॥	ਗਉ ਕਬ, ਅਸ ੭੩, ੧*: ੧	-	੩੩੯
ਅਬ ਮਨਿ ਬਸਿਆ ਕਰਨੈਹਾਰਾ ॥	ਗਉ ੫, ੧੧੩*, ੨ : ੧	-	੨੦੨
ਅਬ ਮਨੁ ਉਲਟਿ ਸਨਾਤਨੁ ਹੂਆ ॥	ਗਉ ਕਬ, ੧੭, ੩ : ੧	-	੩੨੭
ਅਬ ਮਨੁ ਛੂਟਿ ਗਇਆ ਸਾਧੂ ਸੰਗਿ ਮਿਲੇ ॥	ਜੈਤ ੫, ਛੰਤ ੨, ੪ : ੧	-	੭੦੫
ਅਬ ਮੈ ਸਹਜਿ ਸਮਾਨੀ ॥	ਬਿਲਾ ੫, ੧੨੮, ੨*: ੪	-	੮੩੦
ਅਬ ਮੈ ਸੁਖੁ ਪਾਇਓ ਗੁਰ ਆਗ੍ਹਿ ॥	ਜੈਤ ੫, ੫, ੧*: ੧	-	੭੦੧

ਅਮਰਾ ਪਦੁ ਪਾਇਆ ਆਪੁ ਗਵਾਇਆ ਵਿਰਲਾ ਗਿਆਨ ਵੀਚਾਰੀ ॥	ਧਨਾ ੧, ਛੰਤ ੨, ੪ : ੫	-	੬੮੮
ਅਮਰਾ ਪੁਰ ਬਾਸਾ ਕਰਹੁ ਹਰਿ ਗਇਆ ਬਹੋਰੈ ਬਿਤ ॥	ਸਲੋ ਕਬ, ੧੯੩ : ੨	-	੧੩੭੩
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥	ਸਵ ੩, ਜਾਲ, ੧੩ : ੪	-	੧੩੯੪
ਅਮਰੁ ਅਜੋਨੀ ਅਸਥਿਰੁ ਜਾਪੈ ਸਾਚਾ ਮਹਲੁ ਚਿਰਾਣਾ ॥	ਤੁਖਾ ੧, ਛੰਤ ੫, ੪ : ੪	-	੧੧੧੨
ਅਮਰੁ ਅਜੋਨੀ ਜਾਤਿ ਨ ਜਾਲਾ ॥	ਬਿਲਾ ੧, ਥਿਤੀ, ੧ : ੨	-	੮੩੮
ਅਮਰੁ ਅਨਾਥ ਸਰਬ ਸਿਰਿ ਮੋਰਾ ਕਾਲ ਬਿਕਾਲ ਭਰਮ ਭੈ ਖੰਜਨੁ ॥	ਮਲਾ ੧, ਅਸ ੨, ੩ : ੨	-	੧੨੭੩
ਅਮਰੁ ਅਡੋਲੁ ਅਪਾਰੁ ਅਮੋਲਕੁ ਹਰਿ ਅਸਥਿਰ ਥਾਨਿ ਸੁਹਾਇਆ ॥	ਮਾਰੂ ੧, ਸੋਲਾ ੧੯, ੨ : ੩	-	੧੦੩੯
ਅਮਰੁ ਹੋਇ ਸਦ ਆਕੁਲ ਰਹੈ ॥	ਪ੍ਰਭਾ ਨਾਮ, ੩, ੪ : ੨	-	੧੩੫੧
ਅਮਰੁ ਹੋਵੈ ਜੋ ਨਾਮ ਰਸੁ ਪਾਵੈ ॥	ਮਾਝ ੫, ੨੨, ੨ : ੨	-	੧੦੧
ਅਮਰ ਥੀਆ ਫਿਰਿ ਨ ਮੂਆ ਕਲਿ ਕਲੇਸਾ ਦੁਖ ਹਰੇ ॥	ਬਿਹਾ ੫, ੫, ੩ : ੪	-	੫੪੫
ਅਮਰੁ ਭਇਆ ਅਬਿਨਾਸੀ ਥੀਵੈ ॥	ਮਾਰੂ ੫, ਸੋਲਾ ੩, ੧੪ : ੨	-	੧੦੭੪
ਅਮਰੁ ਵੇਪਰਵਾਹੁ ਹੈ ਤਿਸੁ ਨਾਲਿ ਸਿਆਣਪ ਨ ਚਲਈ ਨ ਹੁਜਤਿ ਕਰਣੀ ਜਾਇ ॥	ਸਾਰ ੪, ਵਾਰ ੩੫ ਸ, ੩, ੧ : ੧	-	੧੨੫੧
ਅਮਲ ਜਿ ਕੀਤਿਆ ਦੁਨੀ ਵਿਚਿ ਸੇ ਦਰਗਹ ਓਗਾਹਾ ॥	ਸਲੋ ਫਰ, ੯੮ : ੪	-	੧੩੮੩
ਅਮਲਨ ਸਿਉ ਅਮਲੀ ਲਪਟਾਇਓ ਭੂਮਨ ਭੂਮਿ ਪਿਆਰੀ ॥	ਸੋਰ ੫, ੧੬, ੨ : ੧	-	੬੧੩
ਅਮਲ ਨ ਮਲ ਨ ਛਾਹ ਨਹੀ ਧੂਪ ॥	ਗਉ ਕਬ, ਥਿਤੀ, ੧੧ : ੪	-	੩੪੪
ਅਮਲੀ ਅਮਲੁ ਨ ਅੰਬੜੈ ਮਛੀ ਨੀਰੁ ਨ ਹੋਇ ॥	ਵਡ ੧, ੧, ੧ : ੧	-	੫੫੭
ਅਮਲੀ ਜੀਵੈ ਅਮਲੁ ਖਾਇ ॥	ਬਸੰ ੫, ੨, ੧ : ੩	-	੧੧੮੦
ਅਮਲੁ ਸਿਰਾਨੋ ਲੇਖਾ ਦੇਨਾ ॥	ਸੂਹੀ ਕਬ, ੩, ੧ : ੧	-	੭੯੨
ਅਮਲੁ ਕਰਿ ਧਰਤੀ ਬੀਜੁ ਸਬਦੋ ਕਰਿ ਸਚ ਕੀ ਆਬ ਨਿਤ ਦੇਹਿ ਪਾਣੀ ॥	ਸਿਰੀ ੧, ੨੭, ੧ : ੧	-	੨੪
ਅਮਲੁ ਗਲੋਲਾ ਕੂੜ ਕਾ ਦਿਤਾ ਦੇਵਣਹਾਰਿ ॥	ਸਿਰੀ ੧, ੫, ੧ : ੧	-	੧੫
ਅੰਮਾਲੀ ਹਉ ਖਰੀ ਸੁਚਜੀ ਤੈ ਸਹ ਏਕਿ ਨ ਭਾਵਾ ॥	ਵਡ ੧, ੧, ੧ : ੧੦	-	੫੫੮
ਅਮਾਵਸ ਆਤਮ ਸੁਖੀ ਭਏ ਸੰਤੋਖੁ ਦੀਆ ਗੁਰਦੇਵ ॥	ਗਉ ੫, ਥਿਤੀ, ੧੫ : ੧	-	੨੯੯
ਅੰਮਾਵਸ ਮਹਿ ਆਸ ਨਿਵਾਰਹੁ ॥	ਗਉ ਕਬ, ਥਿਤੀ, ੧ : ੧	-	੩੪੩
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥	ਬਿਲਾ ੧, ਥਿਤੀ, ੧੯ : ੧	-	੮੪੦
ਅਮਿਉ ਅਮਿਉ ਹਰਿ ਰਸੁ ਹੈ ਮੀਠਾ ਮਿਲਿ ਸੰਤ ਜਨਾ ਮੁਖਿ ਪਾਵੈ ॥	ਰਾਮ ੪, ੩, ੧: ੨	-	੮੮੧
ਅਮਿਉ ਰਸਨਾ ਬਦਨਿ ਬਰ ਦਾਤਿ ਅਲਖ ਅਪਾਰ ਗੁਰ ਸੂਰ ਸਬਦਿ ਹਉਮੈ ਨਿਵਾਰ੍ਉ ॥	ਸਵ ੫, ਕਲ੍, ੮ : ੧	-	੧੪੦੮
ਅਮਿਅ ਸਰੋਵਰੋ ਪੀਉ ਹਰਿ ਹਰਿ ਨਾਮਾ ਰਾਮ ॥	ਬਿਹਾ ੫, ੬, ੩ : ੧	-	੫੪੬
ਅਮਿਅ ਦ੍ਰਿਸਟਿ ਸੁਭ ਕਰੈ ਹਰੈ ਅਘ ਪਾਪ ਸਕਲ ਮਲ ॥	ਸਵ ੨, ਕਲ੍, ੧੦ : ੧	-	੧੩੯੨
ਅਮੁਲ ਆਵਹਿ ਅਮੁਲ ਲੈ ਜਾਹਿ ॥	ਜਪੁ ੧, ੨੬ : ੩	-	੫
ਅਮੁਲ ਗੁਣ ਅਮੁਲ ਵਾਪਾਰ ॥	ਜਪੁ ੧, ੨੬ : ੧	-	੫
ਅਮੁਲ ਭਾਇ ਅਮੁਲਾ ਸਮਾਹਿ ॥	ਜਪੁ ੧, ੨੬ : ੪	-	੫
ਅਮੁਲ ਵਾਪਾਰੀਏ ਅਮੁਲ ਭੰਡਾਰ ॥	ਜਪੁ ੧, ੨੬ : ੨	-	੫
ਅਮੁਲੀਕ ਲਾਲ ਏਹਿ ਰਤਨ ॥	ਗਉ ੫, ਸੁਖ ੨੪, ੩ : ੨	-	੨੯੫
ਅਮੁਲੁ ਕਰਮੁ ਅਮੁਲੁ ਫੁਰਮਾਣੁ ॥	ਜਪੁ ੧, ੨੬ : ੮	-	੫
ਅਮੁਲੁ ਤੁਲੁ ਅਮੁਲੁ ਪਰਵਾਣੁ ॥	ਜਪੁ ੧, ੨੬ : ੬	-	੫
ਅਮੁਲੁ ਧਰਮੁ ਅਮੁਲੁ ਦੀਬਾਣੁ ॥	ਜਪੁ ੧, ੨੬ : ੫	-	੫
ਅਮੁਲੁ ਬਖਸੀਸ ਅਮੁਲੁ ਨੀਸਾਣੁ ॥	ਜਪੁ ੧, ੨੬ : ੭	-	੫
ਅਮੁਲੋ ਅਮੁਲੁ ਆਖਿਆ ਨ ਜਾਇ ॥	ਜਪੁ ੧, ੨੬ : ੯	-	੫
ਅਮੋਘ ਦਰਸਨ ਆਜੂਨੀ ਸੰਭਉ ॥	ਮਾਰੂ ੫, ਸੋਲਾ ੧੧, ੭ : ੧	-	੧੦੮੨
ਅਮੋਘ ਦਰਸਨ ਬੇਅੰਤ ਅਪਾਰਾ ॥	ਮਾਝ ੫, ੧੩, ੪ : ੧	-	੯੮
ਅਮੋਘ ਦਰਸੁ ਸਫਲ ਜਾ ਕੀ ਸੇਵ ॥	ਆਸਾ ੫, ੮੮, ੪ : ੨	-	੩੯੨
ਅਮੋਲ ਦਾਸੁ ਕਰਿ ਲੀਨੋ ਅਪਨਾ ॥	ਗਉ ਕਬ, ਅਸ ੪੦, ੧ : ੪	-	੩੩੧
ਅਮੋਲ ਰਤਨ ਅਮੋਲਾ ਰਾਸਿ ॥	ਆਸਾ ੫, ੬, ੨ : ੨	-	੩੭੨
ਅਮੋਲ ਰਤਨੁ ਸਾਚੁ ਦਿਖਲਾਇਆ ॥	ਗਉ ੫, ੮੫, ੪ : ੨	-	੧੮੧
ਅਮੋਲ ਰਤਨੁ ਹਰਿ ਦੀਨੋ ਨਾਮੁ ॥	ਭੈਰ ੫, ਅਸ ੩, ੧ : ੨	-	੧੧੫੭

ਅੰਮ੍ਰਿਤ ਸਸੀਅ ਧੇਨ ਲਛਿਮੀ ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥	ਧਨਾ ਤ੍ਰਿਲੋ, ੧, ੪ : ੧	-	੬੯੫
ਅੰਮ੍ਰਿਤ ਸੰਗਿ ਨਾਹਿ ਰੁਚ ਆਵਤ ਬਿਖੈ ਠਗਉਰੀ ਪ੍ਰੀਤਿ ॥	ਧਨਾ ੫, ੯, ੨ : ੨	-	੬੭੩
ਅੰਮ੍ਰਿਤ ਸਬਦਿ ਨਾਮੁ ਵਖਾਣੈ ॥	ਆਸਾ ੩, ੪੧, ੨ : ੨	-	੩੬੧
ਅੰਮ੍ਰਿਤ ਸਬਦੁ ਅੰਮ੍ਰਿਤ ਹਰਿ ਬਾਣੀ ॥	ਮਾਝ ੩, ਅਸ ੧੬, ੮ : ੧	-	੧੧੯
ਅੰਮ੍ਰਿਤ ਸਬਦੁ ਪੀਵੈ ਜਨੁ ਕੋਇ ॥	ਆਸਾ ੫, ੯੨, ੨ : ੩	-	੩੯੪
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥	ਗੂਜ ੪, ੨, ੪ : ੧	-	੪੯੩
ਅੰਮ੍ਰਿਤ ਹਰਿ ਕਾ ਨਾਉ ਸਦਾ ਧਿਆਇਆ ॥	ਗੂਜ ੩, ਵਾਰ, ੨੦ : ੩	-	੫੧੭
ਅੰਮ੍ਰਿਤ ਕਥਾ ਸੰਤਸੰਗਿ ਸੁਨੂਆ ॥	ਗਉ ੫, ਬਾਅ, ੨੫ : ੬	-	੨੫੫
ਅੰਮ੍ਰਿਤ ਕਥਾ ਸੁਣਿ ਕਰਨ ਅਧਾਰੀ ॥	ਸੂਹੀ ੫, ੧੮, ੨ : ੨	-	੭੪੦
ਅੰਮ੍ਰਿਤ ਕਥਾ ਕਹੈ ਸਦਾ ਦਿਨੁ ਰਾਤੀ ਅਵਰਾ ਆਖਿ ਸੁਨਾਵਣਿਆ ॥	ਮਾਝ ੩, ਅਸ ੧੬, ੨ : ੩	-	੧੧੮
ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ ॥	ਗਉ ੧, ੧੩, ੧ : ੧	-	੧੫੪
ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ ॥	ਮਾਰੂ ੩, ਵਾਰ, ੧੮ : ੫	-	੧੦੯੨
ਅੰਮ੍ਰਿਤ ਕਾ ਰਸੁ ਵਿਰਲੀ ਪਾਇਆ ਸਤਿਗੁਰ ਮੇਲਿ ਮਿਲਾਏ ॥	ਭੈਰ ੧, ੪, ੩ : ੧	-	੧੧੨੬
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥	ਆਸਾ ੧, ੩੮, ੨ : ੨	-	੩੬੦
ਅੰਮ੍ਰਿਤ ਕੀ ਸਾਰ ਸੋਈ ਜਾਣੈ ਜਿ ਅੰਮ੍ਰਿਤ ਕਾ ਵਾਪਾਰੀ ਜੀਉ ॥	ਮਾਰੂ ੧, ੧੨, ੧* : ੩	-	੯੯੩
ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ ॥	ਗਉ ੧, ੧੪, ੨ : ੨	-	੧੫੫
ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ ॥	ਮਾਰੂ ੧, ੪, ੩ : ੧	-	੯੯੦
ਅੰਮ੍ਰਿਤ ਗੁਣ ਉਚਰੈ ਪ੍ਰਭ ਬਾਣੀ ॥	ਗਉ ੫, ੯੬, ੧ : ੩	-	੧੮੪
ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥	ਬਿਲਾ ੫, ੫੧, ੨ : ੧	-	੮੧੩
ਅੰਮ੍ਰਿਤ ਜਲੁ ਛਾਇਆ ਪੂਰਨ ਸਾਜੁ ਕਰਾਇਆ ਸਗਲ ਮਨੋਰਥ ਪੂਰੇ ॥	ਸੂਹੀ ੫, ਛੰਤ ੧੦, ੧ : ੩	-	੭੮੩
ਅੰਮ੍ਰਿਤ ਦ੍ਰਿਸਟਿ ਸੰਚਿ ਜੀਵਾਏ ॥	ਗਉ ੫, ੧੨੭, ੧ : ੨	-	੧੯੧
ਅੰਮ੍ਰਿਤ ਦ੍ਰਿਸਟਿ ਨਿਮਖ ਪ੍ਰਭ ਜੀਵਾ ਸਰਬ ਰੰਗ ਰਸ ਮਾਨਾ ॥	ਸੂਹੀ ੫, ਛੰਤ ੪, ੨ : ੪	-	੭੭੯
ਅੰਮ੍ਰਿਤ ਦ੍ਰਿਸਟਿ ਪੇਖੈ ਹੋਇ ਸੰਤ ॥	ਗਉ ੫, ਸੁਖ ੧੮, ੪ : ੮	-	੨੮੭
ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥	ਗਉ ੧, ੮, ੧ : ੨	-	੧੫੩
ਅੰਮ੍ਰਿਤ ਨਾਮ ਦਾਨੁ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆ ॥	ਮਾਰੂ ੫, ਅਸ ੮, ੮ : ੩	-	੧੦੨੦
ਅੰਮ੍ਰਿਤ ਨਾਮ ਮਹਾ ਰਸ ਪੀਨੇ ॥	ਗਉ ੫, ੧੦੮*, ੨ : ੨	-	੨੦੧
ਅੰਮ੍ਰਿਤ ਨਾਮਿ ਅੰਤਰੁ ਮਨੁ ਮੋਹੈ ॥	ਮਾਝ ੩, ਅਸ ੧੭, ੫ : ੩	-	੧੧੯
ਅੰਮ੍ਰਿਤ ਨਾਮਿ ਸਦਾ ਜਨ ਸੋਹਹਿ ਗੁਰਮਤਿ ਹਰਿ ਰਸੁ ਪਾਵਣਿਆ ॥	ਮਾਝ ੩, ਅਸ ੨੯, ੨ : ੩	-	੧੨੬
ਅੰਮ੍ਰਿਤ ਨਾਮਿ ਮਨੁ ਰਹਿਆ ਅਘਾਇ ॥	ਪ੍ਰਭਾ ੫, ਅਸ ੧, ੨ : ੪	-	੧੩੪੭
ਅੰਮ੍ਰਿਤ ਨਾਮੁ ਅਉਖਧੁ ਮੁਖਿ ਦੀਨੋ ਜਾਇ ਪਇਆ ਗੁਰ ਪੈਰੈ ॥	ਸਾਰ ੫, ੫੦, ੧ : ੨	-	੧੨੧੪
ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥	ਬਿਲਾ ੫, ੪, ੩ : ੨	-	੮੦੨
ਅੰਮ੍ਰਿਤ ਨਾਮੁ ਆਪੇ ਦੇਇ ॥	ਬਸੰ ੩, ੧, ੪ : ੨	-	੧੧੭੨
ਅੰਮ੍ਰਿਤ ਨਾਮੁ ਸਤਿਗੁਰਿ ਦੀਆ ॥	ਆਸਾ ੧, ੧੪, ੧ : ੨	-	੩੫੨
ਅੰਮ੍ਰਿਤ ਨਾਮੁ ਸਦ ਭੁੰਚੀਐ ਗੁਰਮੁਖਿ ਕਾਰ ਕਮਾਇ ॥	ਸਿਰੀ ੪, ਵਾਰ ੧੨ ਸ, ੩, ੨ : ੭	-	੮੭
ਅੰਮ੍ਰਿਤ ਨਾਮੁ ਸਦ ਮੀਠਾ ਲਾਗਾ ਗੁਰ ਸਬਦੀ ਸਾਦੁ ਆਇਆ ॥	ਵਡ ੩, ੫, ੧ : ੧	-	੫੫੯
ਅੰਮ੍ਰਿਤ ਨਾਮੁ ਸਦਾ ਸੁਖਦਾਤਾ ॥	ਮਾਰੂ ੩, ਅਸ ੧, ੧੦ : ੧	-	੧੦੧੬
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਅੰਤੇ ਹੋਇ ਸਖਾਈ ॥	ਮਲਾ ੧, ਵਾਰ, ੨੦ : ੧	-	੧੨੮੭
ਅੰਮ੍ਰਿਤ ਨਾਮੁ ਸਦਾ ਸੁਖਦਾਤਾ ਗੁਰਮਤੀ ਮੰਨਿ ਵਸਾਵਣਿਆ ॥	ਮਾਝ ੧, ਅਸ ੧, ੧* : ੨	-	੧੦੯
ਅੰਮ੍ਰਿਤ ਨਾਮੁ ਸਦਾ ਸੁਖੁ ਨਾਲਾ ॥	ਗਉ ੧, ਅਸ ੪, ੬ : ੪	-	੨੨੨
ਅੰਮ੍ਰਿਤ ਨਾਮੁ ਸਦਾ ਨਿਰਮਲੀਆ ॥	ਮਾਝ ੫, ੨੨, ੧ : ੧	-	੧੦੦
ਅੰਮ੍ਰਿਤ ਨਾਮੁ ਸਾਧਸੰਗਿ ਲੈਨ ॥	ਗਉ ੫, ਸੁਖ ੨੪, ੪ : ੪	-	੨੯੫
ਅੰਮ੍ਰਿਤ ਨਾਮੁ ਸੀਤਲੁ ਮਨਿ ਗਹੈ ॥	ਭੈਰ ੫, ੨੬, ੨ : ੨	-	੧੧੪੨
ਅੰਮ੍ਰਿਤ ਨਾਮੁ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ॥	ਸਾਰ ੫, ੧੯, ੧ : ੧	-	੧੨੦੮
ਅੰਮ੍ਰਿਤ ਨਾਮੁ ਸੁਨੀਜੈ ਤੇਰਾ ਕਿਰਪਾ ਕਰਹਿ ਤ ਪੀਵਾ ॥	ਤੁਖਾ ੫, ਛੰਤ, ੨ : ੪	-	੧੧੧੭
ਅੰਮ੍ਰਿਤ ਨਾਮੁ ਹਰਿ ਹਰਿ ਜਪਹ ਮਿਲਿ ਪਾਪਾ ਮੁੰਚਹ ॥	ਆਸਾ ੫, ੧੧੪, ੧ : ੨	-	੩੯੯
ਅੰਮ੍ਰਿਤ ਨਾਮੁ ਕ੍ਰਿਪਾ ਕਰਿ ਦੀਜੈ ਗੁਰਿ ਗਿਆਨ ਰਤਨੁ ਦੀਪਾਇਆ ॥	ਮਾਰੂ ੧, ਸੋਲਾ ੧੮, ੬ : ੩	-	੧੦੩੯
ਅੰਮ੍ਰਿਤ ਨਾਮੁ ਗੁਰੂ ਵਡ ਦਾਣਾ ਨਾਮੁ ਜਪਹੁ ਸੁਖ ਸਾਰਾ ਹੇ ॥	ਮਾਰੂ ੧, ਸੋਲਾ ੯, ੧੦ : ੩	-	੧੦੨੯

ਅੰਮ੍ਰਿਤ ਨਾਮੁ ਚਲੈ ਜਪਿ ਨਾਲਾ ॥	ਸੂਹੀ ੫, ੩੮, ੨ : ੧	੭੪੪
ਅੰਮ੍ਰਿਤ ਨਾਮੁ ਜਪਉ ਜਪੁ ਰਸਨਾ ॥	ਗਉ ਕਬ, ਅਸ ੪੦, ੧ : ੩	੩੩੧
ਅੰਮ੍ਰਿਤ ਨਾਮੁ ਜਪਹਿ ਮਿਲਿ ਸਾਧੂ ॥	ਗਉ ੫, ਬਾਅ, ੩੭ : ੪	੨੫੮
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥	ਗਉ ੫, ੭੯, ੩ : ੪	੧੭੯
ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥	ਬਿਲਾ ੫, ੫੨, ੨ : ੨	੮੧੪
ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ ॥	ਮੁੰਦਾ ੫, ੧ : ੨	੧੪੨੯
ਅੰਮ੍ਰਿਤ ਨਾਮੁ ਤਹਾ ਜੀਅ ਰਸਿਆ ॥	ਗਉ ੫, ਬਾਅ, ੨੮ : ੬	੨੫੬
ਅੰਮ੍ਰਿਤ ਨਾਮੁ ਤਹਾ ਮਹਿ ਫਲਿਆ ॥	ਆਸਾ ੫, ੫੬, ੧ : ੨	੩੮੫
ਅੰਮ੍ਰਿਤ ਨਾਮੁ ਤੰਬੋਲੁ ਮੁਖਿ ਖਾਇਆ ॥	ਸੂਹੀ ੫, ੪, ੨ : ੨	੭੩੭
ਅੰਮ੍ਰਿਤ ਨਾਮੁ ਤੁਮਾਰਾ ਸੁਆਮੀ ॥	ਮਾਰੂ ੫, ਸੋਲਾ ੩, ੧੭ : ੧	੧੦੭੪
ਅੰਮ੍ਰਿਤ ਨਾਮੁ ਤੋਸਾ ਨਹੀ ਪਾਇਓ ॥	ਟੋਡੀ ੫, ੧੬, ੩ : ੨	੭੧੫
ਅੰਮ੍ਰਿਤ ਨਾਮੁ ਨਾਰਾਇਣ ਨਾਨਕ ਪੀਵਤੰ ਸੰਤ ਨ ਤ੍ਰਿਪ੍ਯਤੇ ॥	ਸਸ ੫, ੨੯ : ੨	੧੩੫੬
ਅੰਮ੍ਰਿਤ ਨਾਮੁ ਨਿਧਾਨੁ ਕੰਠਿ ਉਰਿ ਧਾਰਿਆ ॥	ਬਿਲਾ ੪, ਵਾਰ, ੧੧ : ੪	੮੫੪
ਅੰਮ੍ਰਿਤ ਨਾਮੁ ਨਿਧਾਨੁ ਦਾਸਾ ਘਰਿ ਘਣਾ ॥	ਗੂਜ ੫, ਵਾਰ, ੩ : ੩	੫੧੮
ਅੰਮ੍ਰਿਤ ਨਾਮੁ ਨਿਰਮੋਲਕੁ ਹਰਿ ਜਸੁ ਤਿਨਿ ਪਾਇਓ ਜਿਸੁ ਕਿਰਪੈਨ ॥	ਧਨਾ ੫, ੧੩, ੩ : ੧	੬੭੪
ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥	ਧਨਾ ੫, ੫, ੨ : ੧	੬੭੧
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ ਜੋ ਸਿਮਰੈ ਸੋ ਜੀਵੈ ॥	ਸੋਰ ੫, ੨੭, ੨ : ੧	੬੧੬
ਅੰਮ੍ਰਿਤ ਨਾਮੁ ਪੀਆ ਮਨੁ ਤ੍ਰਿਪਤਿਆ ਆਘਾਏ ਰਸਨ ਚਖਾ ॥	ਸਾਰ ੫, ੪੦, ੨ : ੧	੧੨੧੨
ਅੰਮ੍ਰਿਤ ਨਾਮੁ ਪੀਵਹੁ ਮੇਰੇ ਭਾਈ ॥	ਗਉ ੫, ੧੨੬, ੧*: ੧	੧੯੧
ਅੰਮ੍ਰਿਤ ਨਾਮੁ ਪ੍ਰਿਅ ਪ੍ਰੀਤਿ ਮਨੋਹਰ ਇਹੈ ਅਘਾਵਨ ਪਾਂਨ ਕਉ ॥	ਸਾਰ ੫, ੨੦, ੧ : ੧	੧੨੦੮
ਅੰਮ੍ਰਿਤ ਨਾਮੁ ਬਿਰਲੈ ਹੀ ਚੀਨੇ ॥	ਮਾਰੂ ੫, ਸੋਲਾ ੧੪, ੧੧ : ੨	੧੦੮੬
ਅੰਮ੍ਰਿਤ ਨਾਮੁ ਭੁੰਚੁ ਮਨ ਮਾਹੀ ॥	ਸੂਹੀ ੫, ੨੭, ੨ : ੧	੭੪੨
ਅੰਮ੍ਰਿਤ ਨਾਮੁ ਭੋਜਨੁ ਹਰਿ ਦੇਇ ॥	ਪ੍ਰਭਾ ੩, ੭, ੧ : ੧	੧੩੩੫
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰ ਸਬਦੀ ਚਖਿ ਜਾਪੈ ॥	ਸੋਰ ੪, ੩, ੧*: ੨	੬੦੫
ਅੰਮ੍ਰਿਤ ਨਾਮੁ ਮਹਾ ਰਸੁ ਮੀਠਾ ਗੁਰਮਤੀ ਅੰਮ੍ਰਿਤੁ ਪੀਆਵਣਿਆ ॥	ਮਾਝ ੩, ਅਸ ੨੫, ੧*: ੨	੧੨੪
ਅੰਮ੍ਰਿਤ ਨਾਮੁ ਮਹਾ ਰਸੁ ਲੀਨਾ ॥	ਬਿਲਾ ੫, ੧੨, ੩ : ੨	੮੦੪
ਅੰਮ੍ਰਿਤ ਨਾਮੁ ਮਨਹਿ ਆਧਾਰੋ ॥	ਸਾਰ ੫, ੫੪, ੧*: ੧	੧੨੧੫
ਅੰਮ੍ਰਿਤ ਨਾਮੁ ਮੰਨਿ ਵਸਾਏ ॥	ਮਾਝ ੩, ਅਸ ੧੬, ੧ : ੧	੧੧੮
ਅੰਮ੍ਰਿਤ ਨਾਮੁ ਰਸਨ ਨਿਤ ਜਾਪੈ ॥	ਸੂਹੀ ੫, ਅਸ ੨, ੪ : ੧	੭੬੦
ਅੰਮ੍ਰਿਤ ਨਾਮੁ ਰਸਨ ਰਸੁ ਰਸਨਾ ਗੁਰ ਸਬਦੀ ਰਸੁ ਪੀਜੈ ॥	ਤੁਖਾ ੧, ਛੰਤ ੪, ੨ : ੪	੧੧੧੧
ਅੰਮ੍ਰਿਤ ਨਾਮੁ ਰਸਨਾ ਨਿਤ ਜਪੈ ॥	ਰਾਮ ੫, ੩੪, ੩ : ੪	੮੯੩
ਅੰਮ੍ਰਿਤ ਨਾਮੁ ਰਿਦ ਮਹਿ ਦੀਆ ॥	ਬਸੰ ੫, ੧੭, ੧*: ੨	੧੧੮੪
ਅੰਮ੍ਰਿਤ ਨਾਮੁ ਰਿਦ ਮਾਹਿ ਸਮਾਇ ॥	ਗਉ ੫, ਸੁਖ ੧, ੪ : ੮	੨੬੩
ਅੰਮ੍ਰਿਤ ਨਾਮੁ ਰਿਦ ਮਾਹਿ ਧਿਆਈ ॥	ਬਿਲਾ ੫, ੨੬, ੧ : ੨	੮੦੭
ਅੰਮ੍ਰਿਤ ਨਾਮੁ ਰਿਦੇ ਮਹਿ ਦੀਨੋ ਜਨਮ ਜਨਮ ਕੀ ਮੈਲੁ ਗਈ ॥	ਬਿਲਾ ੫, ੯੮, ੧*: ੨	੮੨੩
ਅੰਮ੍ਰਿਤ ਨਾਮੁ ਰਿਦੈ ਹਰਿ ਜਾਪੈ ॥	ਗਉ ੫, ੯੪, ੧ : ੪	੧੮੪
ਅੰਮ੍ਰਿਤ ਨਾਮੁ ਵਸਿਆ ਸੁਖਦਾਤਾ ॥	ਆਸਾ ੧, ਅਸ ੭, ੬ : ੨	੪੧੫
ਅੰਮ੍ਰਿਤ ਪਰਵਾਹ ਛੁਟਕੰਤ ਸਦ ਦ੍ਵਾਰਿ ਜਿਸੁ ਗ੍ਯਾਨ ਗੁਰ ਬਿਮਲ ਸਰ ਸੰਤ ਸਿਖ ਨਾਈਐ ॥	ਸਵ ੪, ਨਲ੍ਯ, ੧੫ : ੪	੧੪੦੧
ਅੰਮ੍ਰਿਤ ਪ੍ਰਵਾਹ ਸਰਿ ਅਤੁਲ ਭੰਡਾਰ ਭਰਿ ਪਰੈ ਹੀ ਤੇ ਪਰੈ ਅਪਰ ਅਪਾਰ ਪਰਿ ॥	ਸਮੁ ੫, ੨ : ੧	੧੩੮੫
ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ ॥	ਮਾਰੂ ੩, ਸੋਲਾ ੮, ੪ : ੩	੧੦੫੧
ਅੰਮ੍ਰਿਤ ਫਲੁ ਹਰਿ ਏਕੁ ਹੈ ਆਪੇ ਦੇਇ ਖਵਾਇ ॥	ਸਿਰੀ ੩, ਅਸ ੨੦, ੩ : ੩	੬੬
ਅੰਮ੍ਰਿਤ ਫਲੁ ਜਿਨੀ ਚਾਖਿਆ ਸਚਿ ਰਹੇ ਅਘਾਈ ॥	ਆਸਾ ੧, ਅਸ ੨੦, ੭ : ੧	੪੨੧
ਅੰਮ੍ਰਿਤ ਫਲੁ ਨਾਮੁ ਜਿਨਿ ਗੁਰ ਤੇ ਪਾਇਆ ॥	ਆਸਾ ੫, ੫੬, ੪ : ੧	੩੮੫
ਅੰਮ੍ਰਿਤ ਫਲੁ ਪਾਇਆ ਨਾਮੁ ਗੋਬਿੰਦ ॥	ਬਸੰ ੩, ੧੪, ੨ : ੨	੧੧੭੬
ਅੰਮ੍ਰਿਤ ਬਚਨ ਸਤਿਗੁਰ ਕੀ ਬਾਣੀ ਜੋ ਬੋਲੈ ਸੋ ਮੁਖਿ ਅੰਮ੍ਰਿਤੁ ਪਾਵੈ ॥	ਗੂਜ ੪, ੬, ੨ : ੨	੪੯੪

ਅੰਮ੍ਰਿਤ ਬਚਨ ਸਾਧ ਕੀ ਬਾਣੀ ॥	ਸੂਹੀ ੫, ੩੭, ੧*: ੧	-	੭੪੪
ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥	ਗਉ ੫, ਸੁਖ ੨੨, ੫ : ੫	-	੨੯੩
ਅੰਮ੍ਰਿਤ ਬਚਨ ਮਨ ਮਹਿ ਸਿੰਚਉ ਬੰਦਉ ਬਾਰ ਬਾਰ ॥	ਸੂਹੀ ੫, ੪੨, ੩ : ੨	-	੭੪੫
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥	ਸੂਹੀ ੫, ੫੬, ੨ : ੨	-	੭੪੯
ਅੰਮ੍ਰਿਤ ਬਨੁ ਸੰਸਾਰੁ ਸਹਾਈ ਆਪਿ ਭਏ ॥	ਆਸਾ ੫, ਛੰਤ ੯, ੨ : ੧	-	੪੫੮
ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥	ਬਿਹਾ ੫, ੩, ੧ : ੨	-	੫੪੩
ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ ॥	ਰਾਮ ੫, ਵਾਰ ੧੨ ਸ, ੫, ੧ : ੧	-	੯੬੩
ਅੰਮ੍ਰਿਤ ਬਾਣੀ ਸਤਿਗੁਰ ਪੂਰੇ ਕੀ ਜਿਸੁ ਕਿਰਪਾਲੁ ਹੋਵੈ ਤਿਸੁ ਰਿਦੈ ਵਸੇਹਾ ॥	ਰਾਮ ੫, ਵਾਰ ੭ ਸ, ੫, ੨ : ੧੨	-	੯੬੧
ਅੰਮ੍ਰਿਤ ਬਾਣੀ ਸਦਾ ਸਲਾਹੇ ਅੰਮ੍ਰਿਤ ਅੰਮ੍ਰਿਤੁ ਪਾਵਣਿਆ ॥	ਮਾਝ ੩, ਅਸ ੧੬, ੧ : ੩	-	੧੧੮
ਅੰਮ੍ਰਿਤ ਬਾਣੀ ਸਬਦਿ ਪਛਾਣੀ ਦੁਖ ਕਾਟੈ ਹਉ ਮਾਰਾ ॥	ਭੈਰ ੧, ਅਸ ੧, ੧ : ੨	-	੧੧੫੩
ਅੰਮ੍ਰਿਤ ਬਾਣੀ ਸਿਉ ਚਿਤੁ ਲਾਏ ਅੰਮ੍ਰਿਤ ਸਬਦਿ ਵਜਾਵਣਿਆ ॥	ਮਾਝ ੩, ਅਸ ੧੬, ੫ : ੩	-	੧੧੮
ਅੰਮ੍ਰਿਤ ਬਾਣੀ ਸੁਣਤ ਨਿਹਾਲ ॥	ਪ੍ਰਭਾ ੫, ੧੧, ੧ : ੧	-	੧੩੪੦
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥	ਮਾਝ ੫, ੩੦, ੧ : ੧	-	੧੦੩
ਅੰਮ੍ਰਿਤ ਬਾਣੀ ਗੁਰ ਕੀ ਮੀਠੀ ॥	ਮਾਝ ੩, ਅਸ ੮, ੧ : ੧	-	੧੧੩
ਅੰਮ੍ਰਿਤ ਬਾਣੀ ਗੁਰਮੁਖਿ ਬੋਲੈ ॥	ਗਉ ੫, ੯੧, ੧ : ੪	-	੧੯੩
ਅੰਮ੍ਰਿਤ ਬਾਣੀ ਘਟ ਤੇ ਉਚਰਉ ਆਤਮ ਕਉ ਸਮਝਾਵਉ ॥	ਧਨਾ ਨਾਮ, ੨, ੧*: ੨	-	੬੯੩
ਅੰਮ੍ਰਿਤ ਬਾਣੀ ਤਤੁ ਹੈ ਗੁਰਮੁਖਿ ਵਸੈ ਮਨਿ ਆਇ ॥	ਸਲੋ ੪, ੨੫ : ੩	-	੧੪੨੪
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥	ਸਾਰ ੪, ਵਾਰ ੧੬ ਸ, ੨, ੧ : ੪	-	੧੨੪੩
ਅੰਮ੍ਰਿਤ ਬਾਣੀ ਭਗਤ ਜਨਾ ਕੀ ਮੇਰੀ ਜਿੰਦੁੜੀਏ ਮਨਿ ਸੁਣੀਐ ਹਰਿ ਲਿਵ ਲਾਏ ਰਾਮ ॥	ਬਿਹਾ ੪, ੧, ੨ : ੨	-	੫੩੮
ਅੰਮ੍ਰਿਤ ਬਾਣੀ ਮੰਨਿ ਵਸਾਏ ਅੰਮ੍ਰਿਤੁ ਨਾਮੁ ਧਿਆਵਣਿਆ ॥	ਮਾਝ ੩, ਅਸ ੧੬, ੧*: ੨	-	੧੧੮
ਅੰਮ੍ਰਿਤ ਬਾਨੀ ਰਸਨਾ ਚਾਖੈ ॥	ਆਸਾ ੫, ੧੦੦, ੩ : ੪	-	੩੯੫
ਅੰਮ੍ਰਿਤ ਬੂੰਦ ਸੁਹਾਨੀ ਹੀਅਰੈ ਗੁਰਿ ਮੋਹੀ ਮਨੁ ਹਰਿ ਰਸਿ ਲੀਨਾ ॥	ਮਲਾ ੧, ੨, ੧*: ੨	-	੧੨੫੪
ਅੰਮ੍ਰਿਤ ਬੂੰਦ ਹਰਿ ਨਾਮੁ ਬਿਸੁ ਕੀ ਬਿਖੈ ਨਿਵਾਰਣੁ ॥	ਸਵ ੪, ਕਲ੍ਹ, ੯ : ੨	-	੧੩੯੭
ਅੰਮ੍ਰਿਤ ਭਰੇ ਤੇਰੇ ਭੰਡਾਰਾ ॥	ਮਾਝ ੩, ਅਸ ੧੭, ੪ : ੨	-	੧੧੯
ਅੰਮ੍ਰਿਤ ਭੋਜਨੁ ਕਰੇ ਆਹਾਰੀ ॥	ਗਉ ੫, ੮੫, ੧*: ੨	-	੧੯੧
ਅੰਮ੍ਰਿਤ ਰਸਿ ਗਗਨੰਤਰਿ ਭੀਜੈ ॥	ਰਾਮ ਬੇਣੀ, ੧, ੩ : ੨	-	੯੭੪
ਅੰਮ੍ਰਿਤ ਰਸਿ ਰਾਤਾ ਕੇਵਲ ਬੈਰਾਗੀ ਗੁਰਮਤਿ ਭਾਇ ਸੁਭਾਇਆ ॥	ਮਾਰੂ ੧, ਸੋਲਾ ੧੮, ੮ : ੩	-	੧੦੩੯
ਅੰਮ੍ਰਿਤ ਰਸੁ ਸਚੁ ਅੰਮ੍ਰਿਤੁ ਬੋਲੀ ਗੁਰਿ ਪੂਰੈ ਅੰਮ੍ਰਿਤੁ ਲੀਚੈ ਜੀਉ ॥	ਮਾਝ ੪, ੬, ੩ : ੩	-	੯੬
ਅੰਮ੍ਰਿਤ ਰਸੁ ਸਤਿਗੁਰੂ ਚੁਆਇਆ ॥	ਮਾਰੂ ੪, ਸੋਲਾ ੧, ੬ : ੧	-	੧੦੬੯
ਅੰਮ੍ਰਿਤ ਰਸੁ ਹਰਿ ਕੀਰਤਨੋ ਕੋ ਵਿਰਲਾ ਪੀਵੈ ॥	ਆਸਾ ੫, ੧੧੬, ੪ : ੧	-	੪੦੦
ਅੰਮ੍ਰਿਤ ਰਸੁ ਹਰਿ ਗੁਰ ਤੇ ਪੀਆ ॥	ਮਾਝ ੫, ੧੭, ੪ : ੧	-	੯੯
ਅੰਮ੍ਰਿਤ ਰਸੁ ਹਰਿ ਪਾਇਆ ਬਿਖਿਆ ਰਸ ਫੀਕੇ ਰਾਮ ॥	ਬਿਲਾ ੫, ਛੰਤ ੫, ੪ : ੩	-	੮੪੮
ਅੰਮ੍ਰਿਤ ਰਸੁ ਕੀਰਤਨੁ ਹਰਿ ਗਾਈਐ ਅਹਿਨਿਸਿ ਪੂਰਨ ਨਾਦ ॥	ਸਾਰ ੫, ੭੮, ੧*: ੨	-	੧੨੧੯
ਅੰਮ੍ਰਿਤ ਰਸੁ ਖਾਵਹਿ ਖਾਨ ਪਾਨ ॥	ਗਉ ੫, ੧੪੫, ੩ : ੧	-	੧੯੫
ਅੰਮ੍ਰਿਤ ਰਸੁ ਜਿਨਿ ਪਾਇਆ ਥਿਰੁ ਤਾ ਕਾ ਸੋਹਾਗੁ ॥	ਰਾਮ ਕਬ, ੪, ੫ : ੨	-	੯੭੦
ਅੰਮ੍ਰਿਤ ਰਸੁ ਪਾਏ ਤ੍ਰਿਸਨਾ ਭਉ ਜਾਏ ॥	ਮਾਰੂ ੧, ਸੋਲਾ ੨੧, ੪ : ੧	-	੧੦੪੧
ਅੰਮ੍ਰਿਤ ਰਸੁ ਪੀਵਹੁ ਪ੍ਰਭ ਪਿਆਰੀ ॥	ਗਉ ੫, ੧੪੪, ੧*: ੨	-	੧੯੪
ਅੰਮ੍ਰਿਤ ਰੰਗਿ ਰਤਾ ਲਿਵ ਲਾਏ ॥	ਮਾਝ ੩, ਅਸ ੧੬, ੩ : ੧	-	੧੧੮
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰੁ ॥	ਜਪੁ ੧, ੪ : ੫	-	੨
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥	ਦੇਵ ੫, ੨੯, ੧*: ੧	-	੫੩੪
ਅੰਮ੍ਰਿਤਾ ਰਸੁ ਪੀਉ ਰਸਨਾ ਨਾਨਕ ਹਰਿ ਰੰਗਿ ਰਾਤ ॥	ਕਾਨ ੫, ੧੫, ੪ : ੧	-	੧੩੦੧
ਅੰਮ੍ਰਿਤਿ ਮਨੁ ਤਨੁ ਬਾਣੀ ਰਤਾ ਅੰਮ੍ਰਿਤੁ ਸਹਜਿ ਸੁਣਾਵਣਿਆ ॥	ਮਾਝ ੩, ਅਸ ੧੭, ੫ : ੩	-	੧੧੯
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥	ਸੋਰ ੪, ਵਾਰ ੪ ਸ, ੩, ੨ : ੮	-	੬੪੪
ਅੰਮ੍ਰਿਤੁ ਸਚਾ ਨਾਉ ਭੋਜਨੁ ਚਾਖਿਆ ॥	ਵਡ ੪, ਵਾਰ, ੨੦ : ੨	-	੫੯੪
ਅੰਮ੍ਰਿਤੁ ਸਚਾ ਵਰਸਦਾ ਗੁਰਮੁਖਾ ਮੁਖਿ ਪਾਇ ॥	ਆਸਾ ੩, ਅਸ ੩੪, ੧*: ੧	-	੪੨੮
ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ ॥	ਮਾਰੂ ੫, ਅਸ ੧, ੧*: ੨	-	੧੦੧੭

ਅੰਮ੍ਰਿਤੁ ਨਾਮੁ ਪੀਆ ਦਿਨ ਰਾਤੀ ਦੁਬਿਧਾ ਮਾਰਿ ਨਿਵਾਰੇ ॥	ਗਉ ੩, ਛੰਤ ੩, ੨ : ੫	-	੨੪੫
ਅੰਮ੍ਰਿਤੁ ਨਾਮੁ ਰਸਨਾ ਨਿਤ ਗਾਵੈ ॥	ਗਉ ੩, ਅਸ ੭, ੧ : ੩	-	੨੩੨
ਅੰਮ੍ਰਿਤੁ ਨਾਮੁ ਰਿਦੈ ਲੈ ਸੰਚਾ ॥	ਗਉ ੫, ੧੧੫, ੩ : ੭	-	੧੮੯
ਅੰਮ੍ਰਿਤੁ ਨੀਰੁ ਗਿਆਨਿ ਮਨ ਮਜਨੁ ਅਠਸਠਿ ਤੀਰਥ ਸੰਗਿ ਗਹੇ ॥	ਪ੍ਰਭਾ ੧, ੬, ੧ : ੧	-	੧੩੨੮
ਅੰਮ੍ਰਿਤੁ ਪੀ ਅਮਰਾ ਪਦੁ ਹੋਏ ਗੁਰ ਕੈ ਸਬਦਿ ਰਸੁ ਤਾਹਾ ਹੇ ॥	ਮਾਰੂ ੩, ਸੋਲਾ ੧੩, ੭ : ੩	-	੧੦੫੬
ਅੰਮ੍ਰਿਤੁ ਪੀਆ ਸਤਿਗੁਰਿ ਦੀਆ ॥	ਮਾਰੂ ੧, ਸੋਲਾ ੧੩, ੧੨ : ੧	-	੧੦੩੪
ਅੰਮ੍ਰਿਤੁ ਪੀਆ ਸਾਚੇ ਮਾਤਾ ॥	ਰਾਮ ੧, ਸਿਗੋ, ੬੩ : ੨	-	੯੪੫
ਅੰਮ੍ਰਿਤੁ ਪੀ ਸਦਾ ਤ੍ਰਿਪਤਾਸੇ ਕਰਿ ਕਿਰਪਾ ਤ੍ਰਿਸਨਾ ਬੁਝਾਵਣਿਆ ॥	ਮਾਝ ੩, ਅਸ ੧੭, ੧ : ੩	-	੧੧੯
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ ॥	ਗੂਜ ੫, ੪, ੩ : ੧	-	੪੯੬
ਅੰਮ੍ਰਿਤੁ ਪੀਵਹੁ ਸਾਧ ਪਿਆਰੇ ॥	ਰਾਮ ੫, ੫੩, ੪ : ੧	-	੮੯੯
ਅੰਮ੍ਰਿਤੁ ਪੀਵੈ ਅਮਰੁ ਸੋ ਹੋਇ ॥	ਗਉ ੫, ਸੁਖ ੧੮, ੬ : ੨	-	੨੮੭
ਅੰਮ੍ਰਿਤੁ ਪੀਵੈ ਸੋਈ ॥	ਆਸਾ ੧, ੮, ੧*: ੨	-	੩੫੧
ਅੰਮ੍ਰਿਤੁ ਪੀਵੈ ਜਿਸ ਨੋ ਆਪਿ ਪੀਆਏ ॥	ਮਾਝ ੩, ਅਸ ੧੭, ੭ : ੧	-	੧੧੯
ਅੰਮ੍ਰਿਤੁ ਪੀਵੈ ਨਿਰਮਲ ਧਾਰ ॥	ਗਉ ੩, ੨੩, ੩ : ੪	-	੧੫੮
ਅੰਮ੍ਰਿਤੁ ਪ੍ਰਿਅ ਕਾ ਨਾਮੁ ਮੈ ਅੰਧੁਲੇ ਟੋਹਨੀ ॥	ਬਿਲਾ ੫, ਛੰਤ ੩, ੨ : ੧	-	੮੪੭
ਅੰਮ੍ਰਿਤੁ ਬੋਲੈ ਸਦਾ ਮੁਖਿ ਵੈਣੀ ॥	ਮਾਝ ੩, ਅਸ ੧੬, ੨ : ੧	-	੧੧੮
ਅੰਮ੍ਰਿਤੁ ਭੋਜਨੁ ਨਾਮੁ ਹਰਿ ਰਜਿ ਰਜਿ ਜਨ ਖਾਹੁ ॥	ਬਿਹਾ ੪, ਵਾਰ, ੨੦ : ੩	-	੫੫੬
ਅੰਮ੍ਰਿਤੁ ਮੀਠਾ ਸਬਦੁ ਵੀਚਾਰਿ ॥	ਆਸਾ ੩, ਅਸ ੨੫, ੭ : ੧	-	੪੨੪
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥	ਬਿਲਾ ੧, ਥਿਤੀ, ੧੭ : ੨	-	੮੪੦
ਅੰਮ੍ਰਿਤੁ ਰਸਨਾ ਪੀਉ ਪਿਆਰੀ ॥	ਗਉ ੫, ੮੪, ੧*: ੧	-	੧੮੦
ਅੰਮ੍ਰਿਤੁ ਰਸਨਾ ਬੋਲੈ ਦਿਨੁ ਰਾਤੀ ਮਨਿ ਤਨਿ ਅੰਮ੍ਰਿਤੁ ਪੀਆਵਣਿਆ ॥	ਮਾਝ ੩, ਅਸ ੧੬, ੩ : ੩	-	੧੧੮
ਅੰਮ੍ਰਿਤੁ ਰਸੁ ਪੀਆ ਗੁਰ ਸਬਦੀ ਹਮ ਨਾਮ ਵਿਟਹੁ ਕੁਰਬਾਨ ॥	ਪ੍ਰਭਾ ੪, ੧, ੧ : ੨	-	੧੩੩੫
ਅੰਮ੍ਰਿਤੁ ਲੂਟਹਿ ਮਨਮੁਖ ਨਹੀ ਬੂਝਹਿ ਕੋਇ ਨ ਸੁਣੈ ਪੂਕਾਰਾ ॥	ਸੋਰ ੩, ੨, ੨ : ੨	-	੬੦੦
ਅੰਮ੍ਰਿਤੁ ਲੈ ਲੈ ਨੀਮੁ ਸਿੰਚਾਈ ॥	ਆਸਾ ਕਬ, ੨੦, ੫ : ੧	-	੪੮੧
ਅੰਮ੍ਰਿਤੁ ਵਰਸੈ ਸਹਜਿ ਸੁਭਾਏ ॥	ਮਾਝ ੩, ਅਸ ੧੭, ੧ : ੧	-	੧੧੯
ਅੰਮ੍ਰਿਤੁ ਵਰਸੈ ਮਨੁ ਸੰਤੋਖੀਐ ਸਚਿ ਰਹੈ ਲਿਵ ਲਾਇ ॥	ਮਲਾ ੩, ਅਸ ੨, ੪ : ੨	-	੧੨੭੬
ਅੰਮ੍ਰਿਤੁ ਵਰਖੈ ਅਨਹਦ ਬਾਣੀ ॥	ਮਾਝ ੫, ੩੮, ੩ : ੧	-	੧੦੫
ਅੰਮ੍ਰਿਤੁ ਵੇਖੈ ਪਰਖੈ ਸਦਾ ਨੈਣੀ ॥	ਮਾਝ ੩, ਅਸ ੧੬, ੨ : ੨	-	੧੧੮
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥	ਆਸਾ ੩, ਪਟੀ, ੧ : ੧	-	੪੩੪
ਅਰਚਾ ਬੰਦਨ ਹਰਿ ਸਮਤ ਨਿਵਾਸੀ ਬਾਹੁੜਿ ਜੋਨਿ ਨ ਨੰਗਨਾ ॥	ਮਾਰੂ ੫, ਸੋਲਾ ੯, ੫ : ੩	-	੧੦੮੦
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥	ਸਲੋ ਕਬ, ੨੩੭ : ੨	-	੧੩੭੭
ਅਰਥ ਆਨ ਸਭਿ ਵਾਰਿਆ ਪ੍ਰਿਅ ਨਿਮਖ ਸੋਹਾਗਉ ॥	ਬਿਲਾ ੫, ੩੨, ੨ : ੨	-	੮੦੮
ਅਰਥ ਧਰਮ ਕਾਮ ਮੋਖ ਕਾ ਦਾਤਾ ॥	ਬਿਲਾ ੫, ੧੭, ੩ : ੧	-	੮੦੫
ਅਰਥੁ ਦਰਬੁ ਸਭੁ ਜੋ ਕਿਛੁ ਦੀਸੈ ਸੰਗਿ ਨ ਕਛਹੂ ਜਾਈ ॥	ਸਾਰ ੫, ਛੰਤ ੧, ੨ : ੫	-	੧੨੩੭
ਅਰਦਾਸਿ ਸੁਣੀ ਦਾਤਾਰਿ ਹੋਈ ਸਿਸਟਿ ਠਰੁ ॥	ਸਾਰ ੪, ਵਾਰ ੩੬ ਸ, ੫, ੧ : ੩	-	੧੨੫੧
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਹੋਏ ਕਿਰਪਾਲ ॥	ਬਿਲਾ ੫, ੭੩, ੧ : ੧	-	੮੧੮
ਅਰਦਾਸਿ ਸੁਣੀ ਦਾਤਾਰਿ ਪ੍ਰਭਿ ਢਾਢੀ ਕਉ ਮਹਲਿ ਬੁਲਾਵੈ ॥	ਮਾਰੂ ੫, ਵਾਰ, ੯ : ੫	-	੧੦੯੭
ਅਰਦਾਸਿ ਸੁਣੀ ਭਗਤ ਅਪੁਨੇ ਕੀ ਸਭ ਜੀਅ ਭਇਆ ਕਿਰਪਾਲਾ ॥	ਸੋਰ ੫, ੭੫, ੧*: ੨	-	੬੨੭
ਅਰਦਾਸਿ ਕਰੀ ਗੁਰ ਪੂਰੇ ਆਗੈ ਰਖਿ ਲੇਵਹੁ ਦੇਹੁ ਵਡਾਈ ਰਾਮ ॥	ਵਡ ੩, ਛੰਤ ੬, ੩ : ੨	-	੫੭੧
ਅਰਦਾਸਿ ਕਰੀ ਪੂਰੇ ਗੁਰ ਪਾਸਿ ॥	ਆਸਾ ੫, ੯੯, ੪ : ੩	-	੩੯੫
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥	ਸੂਹੀ ੫, ੫੬, ੧*: ੨	-	੭੪੯
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥	ਬਿਹਾ ੫, ੮, ੧ : ੬	-	੫੪੭
ਅਰਧ ਉਰਧ ਕਰੇ ਨਿਰੰਜਨ ਵਾਸੁ ॥	ਰਾਮ ੩, ਵਾਰ ੧੨ ਸ, ੧, ੪ : ੨	-	੯੫੨
ਅਰਧ ਉਰਧ ਕੀ ਸੰਧਿ ਕਿਉ ਜਾਨੈ ॥	ਗਉ ੧, ਅਸ ੧੬, ੭ : ੧	-	੨੨੮
ਅਰਧ ਉਰਧ ਦੋਊ ਤਹ ਨਾਹੀ ਰਾਤਿ ਦਿਨਸੁ ਤਹ ਨਾਹੀ ॥	ਗਉ ਕਬ, ਅਸ ੪੮, ੨ : ੧	-	੩੩੩
ਅਰਧ ਉਰਧ ਬਿਚਿ ਸਮ ਪਹਿਚਾਣਿ ॥	ਗਉ ਕਬ, ਥਿਤੀ, ੧੪ : ੨	-	੩੪੪
ਅਰਧ ਉਰਧ ਮੁਖਿ ਲਾਗੋ ਕਾਸੁ ॥	ਭੈਰ ਕਬ, ਅਸ ੧, ੫ : ੧	:	੧੧੬੨

ਅਰਧ ਸਰੀਰੀ ਨਾਰਿ ਨ ਛੋਡੈ ਤਾ ਤੇ ਹਿੰਦੂ ਹੀ ਰਹੀਐ ॥	ਆਸ਼ਾ ਕਬ, ੮, ੩ : ੨	-	੪੭੭
ਅਰਧ ਸਰੀਰੁ ਕਟਾਈਐ ਸਿਰਿ ਕਰਵਤੁ ਧਰਾਇ ॥	ਸਿਰੀ ੧, ਅਸ ੧੪, ੩ : ੧	-	੬੨
ਅਰਧਹ ਛਾਡਿ ਉਰਧ ਜਉ ਆਵਾ ॥	ਗਉ ਕਬ, ਬਾਅ, ੨੫ : ੩	-	੩੪੧
ਅਰਧਹਿ ਉਰਧਹ ਮੰਝਿ ਬਸੇਰਾ ॥	ਗਉ ਕਬ, ਬਾਅ, ੨੫ : ੨	-	੩੪੧
ਅਰਧਿ ਕਉ ਅਰਧਿਆ ਸਰਧਿ ਕਉ ਸਰਧਿਆ ਸਲਲ ਕਉ ਸਲਲਿ ਸੰਮਾਨਿ ਆਇਆ ॥	ਮਾਰੂ ਜੈਦੇ, ੧, ੨ : ੧	-	੧੧੦੬
ਅਰਪਿਆ ਤ ਸੀਸੁ ਸੁਥਾਨਿ ਗੁਰ ਪਹਿ ਸੰਗਿ ਪ੍ਰਭੂ ਦਿਖਾਇਆ ॥	ਗਉ ੫, ਛੰਤ ੧, ੩ : ੩	-	੨੪੭
ਅਰਪਿ ਸਾਧ ਕਉ ਅਪਨਾ ਜੀਉ ॥	ਗਉ ੫, ਸੁਖ ੧੫, ੬ : ੨	-	੨੮੩
ਅਰਪਿ ਮਨੁ ਤਨੁ ਪ੍ਰਭੂ ਆਗੈ ਆਪੁ ਸਗਲ ਮਿਟਾਈਐ ॥	ਜੈਤ ੫, ਛੰਤ ੨, ੨ : ੫	-	੭੦੪
ਅਰਪੀ ਸਭੁ ਸੀਗਾਰੁ ਏਹੁ ਜੀਉ ਸਭੁ ਦਿਵਾ ॥	ਫੁਨ ੫, ੨ : ੨	-	੧੩੬੧
ਅਰਪੈ ਨਾਰਿ ਸੀਗਾਰ ਸਮੇਤਿ ॥	ਗੋਂਡ ਰਵਿ, ੨, ੨ : ੨	-	੮੭੫
ਅਰਬਦ ਨਰਬਦ ਧੁੰਧੂਕਾਰਾ ॥	ਮਾਰੂ ੧, ਸੋਲਾ ੧੫, ੧ : ੧	-	੧੦੩੫
ਅਰੜਾਵੈ ਬਿਲਲਾਵੈ ਨਿੰਦਕੁ ॥	ਆਸਾ ੫, ੧੦, ੧*: ੧	-	੩੭੩
ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ ॥	ਗੂਜ ਤ੍ਰਿਲੋ, ੨, ੧*: ੧	-	੫੨੬
ਅਰੁ ਜਉ ਤਹਾ ਪ੍ਰੇਮ ਲਿਵ ਲਾਵੈ ॥	ਗਉ ਕਬ, ਬਾਅ, ੩੬ : ੩	-	੩੪੨
ਅਰੁ ਜੇ ਤਹਾ ਕੁਸਮ ਰਸੁ ਪਾਵਾ ॥	ਗਉ ਕਬ, ਬਾਅ, ੭ : ੩	-	੩੪੦
ਅਲਉਤੀ ਕਾ ਜੈਸੇ ਭਇਆ ਬਰੇਡਾ ਜਿਨਿ ਪੀਆ ਤਿਨਿ ਜਾਨਿਆ ॥	ਗਉ ਕਬ, ਅਸ ੪੭, ੨ : ੨	-	੩੩੩
ਅਲਹ ਅਗਮ ਖੁਦਾਈ ਬੰਦੇ ॥	ਮਾਰੂ ੫, ਸੋਲਾ ੧੨, ੧ : ੧	-	੧੦੮੩
ਅਲਹ ਅਲਖ ਅਪਾਰ ॥	ਰਾਮ ੫, ੪੫, ੧ : ੩	-	੮੯੬
ਅਲਹ ਅਵਲਿ ਦੀਨ ਕੋ ਸਾਹਿਬੁ ਜੋਰੁ ਨਹੀ ਫੁਰਮਾਵੈ ॥	ਆਸਾ ਕਬ, ੧੭, ੧ : ੨	-	੪੮੦
ਅਲਹ ਸੇਤੀ ਰਤਿਆ ਏਹੁ ਸਚਾਵਾਂ ਸਾਜੁ ॥	ਸਲੋ ੫, ੧੦੮ : ੨	-	੧੩੮੩
ਅਲਹ ਭਾਵੈ ਸੋ ਭਲਾ ਤਾਂ ਲਭੀ ਦਰਬਾਰੁ ॥	ਸਲੋ ੫, ੧੦੯ : ੨	-	੧੩੮੩
ਅਲਹ ਰਾਮ ਕੇ ਪਿੰਡੁ ਪਰਾਨ ॥	ਭੈਰ ੫, ੩, ੪ : ੨	-	੧੧੩੬
ਅਲਹ ਰਾਮ ਜੀਵਉ ਤੇਰੇ ਨਾਈ ॥	ਪ੍ਰਭਾ ਕਬ, ੨, ੧*: ੧	-	੧੩੪੯
ਅਲਹ ਲਹਉ ਤਉ ਕਿਆ ਕਹਉ ਕਹਉ ਤ ਕੋ ਉਪਕਾਰ ॥	ਗਉ ਕਬ, ਬਾਅ, ੩ : ੧	-	੩੪੦
ਅਲਹ ਲਹੰਤਾ ਭੇਦ ਛੈ ਕਛੁ ਕਛੁ ਪਾਇਓ ਭੇਦ ॥	ਗਉ ਕਬ, ਬਾਅ, ੪ : ੧	-	੩੪੦
ਅਲਹੁ ਅਲਖੁ ਨ ਜਾਈ ਲਖਿਆ ਗੁਰਿ ਗੁੜੁ ਦੀਨਾ ਮੀਠਾ ॥	ਪ੍ਰਭਾ ਕਬ, ੩, ੪ : ੧	-	੧੩੫੦
ਅਲਹੁ ਏਕੁ ਮਸੀਤਿ ਬਸਤੁ ਹੈ ਅਵਰੁ ਮੁਲਖੁ ਕਿਸੁ ਕੇਰਾ ॥	ਪ੍ਰਭਾ ਕਬ, ੨, ੧ : ੧	-	੧੩੪੯
ਅਲਹੁ ਗੈਬੁ ਸਗਲ ਘਟ ਭੀਤਰਿ ਹਿਰਦੈ ਲੇਹੁ ਬਿਚਾਰੀ ॥	ਆਸਾ ਕਬ, ੨੯, ੩ : ੧	-	੪੮੩
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥	ਭੈਰ ੫, ੧੦, ੪ : ੨	-	੧੧੩੮
ਅਲੰਕਾਰ ਮਿਲਿ ਥੈਲੀ ਹੋਈ ਹੈ ਤਾ ਤੇ ਕਨਿਕ ਵਖਾਨੀ ॥	ਧਨਾ ੫, ੫, ੩ : ੨	-	੬੭੨
ਅਲਖ ਅਪਾਰ ਅਗੰਮ ਅਗੋਚਰ ਨਾ ਤਿਸੁ ਕਾਲੁ ਨ ਕਰਮਾ ॥	ਸੋਰ ੧, ੬, ੧ : ੧	-	੫੯੭
ਅਲਖ ਅਪਾਰ ਅਪਾਰੁ ਸਾਚਾ ਆਪੁ ਮਾਰਿ ਮਿਲਾਈਐ ॥	ਬਿਲਾ ੧, ਛੰਤ ੧, ੪ : ੩	-	੮੪੩
ਅਲਖ ਅਭੇਉ ਹਰਿ ਰਹਿਆ ਸਮਾਏ ॥	ਮਾਝ ੩, ਅਸ ੩੦, ੨ : ੧	-	੧੨੭
ਅਲਖ ਅਭੇਵ ਪੁਰਖ ਪਰਤਾਪ ॥	ਗਉ ੫, ਸੁਖ ੧੪, ੬ : ੯	-	੨੮੨
ਅਲਖ ਅਭੇਵੀਐ ਹਾਂ ॥	ਆਸਾ ੫, ੧੫੯, ੨ : ੨	-	੪੧੦
ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ ਮੁਰਾਰੀ ॥	ਗੂਜ ੪, ਅਸ ੧, ੩ : ੧	-	੫੦੭
ਅਲਖ ਰੂਪ ਜੀਅ ਲਖ੍ਯਾ ਨ ਜਾਈ ॥	ਸਵ ੪, ਗਯੰ, ੧ : ੫	-	੧੪੦੧
ਅਲਖੁ ਨ ਜਾਚਹਿ ਰਿਦੈ ਸਮ੍ਾਲਿ ॥	ਮਲਾ ੧, ਅਸ ੫, ੧*: ੨	-	੧੨੭੫
ਅਲਖੁ ਨ ਲਖੀਐ ਅਗਮੁ ਅਜੋਨੀ ਤੂੰ ਨਾਥਾਂ ਨਾਥਣਹਾਰਾ ॥	ਮਲਾ ੧, ੩, ੪ : ੨	-	੧੨੫੫
ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਾ ॥	ਆਸਾ ੫, ੧੪੫, ੩ : ੧	-	੪੦੭
ਅਲਖੁ ਵਰਤੈ ਅਗਮ ਅਪਾਰਾ ॥	ਮਾਝ ੩, ਅਸ ੭, ੧ : ੨	-	੧੧੩
ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥	ਮਾਰੂ ੩, ਵਾਰ ੧੨ ਸ, ੧, ੨ : ੧	-	੧੦੯੦
ਅਲਪ ਸੁਖ ਅਵਿੰਤ ਚੰਚਲ ਊਚ ਨੀਚ ਸਮਾਵਣਹ ॥	ਸਸ ੫, ੪੬ : ੩	-	੧੩੫੮
ਅਲਪ ਸੁਖ ਛਾਡਿ ਪਰਮ ਸੁਖ ਪਾਵਾ ॥	ਗਉ ਕਬ, ਬਾਅ, ੪੧ : ੩	-	੩੪੨
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥	ਤਿਲੰ ਕਬ, ੧, ੪ : ੧	-	੭੨੭
ਅਲਾਹੁ ਅਲਖੁ ਅਗੰਮੁ ਕਾਦਰੁ ਕਰਣਹਾਰੁ ਕਰੀਮੁ ॥	ਸਿਰੀ ੧, ਅਸ ੧੭, ੬ : ੧	-	੬੪

ਅਲਿ ਕਮਲ ਭਿੰਨੁ ਨ ਭੇਤੁ ॥	ਬਿਲਾ ੫, ਅਸ ੨, ੬ : ੪	-	੮੩੮
ਅਲਿਪਤ ਗੁਫਾ ਮਹਿ ਰਹਹਿ ਨਿਰਾਰੇ ॥	ਰਾਮ ੧, ਅਸ ੩, ੫ : ੧	-	੯੦੪
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥	ਬਿਹਾ ੫, ੮, ੨ : ੪	-	੫੪੭
ਅਲਿਪਤੁ ਰਹਉ ਜੈਸੇ ਜਲ ਮਹਿ ਕਉਲਾ ॥	ਆਸਾ ੫, ੫੪, ੧*: ੨	-	੩੮੪
ਅਲਿ ਮਕਰੰਦ ਚਰਨ ਕਮਲ ਸਿਉ ਮਨੁ ਫੇਰਿ ਫੇਰਿ ਰੀਝੈ ॥	ਕਲਿ ੫, ੧, ੧*: ੨	-	੧੩੨੧
ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥	ਆਸਾ ੫, ਛੰਤ ੧੪, ੩ : ੧	-	੪੬੨
ਅਲੁ ਮਲੁ ਖਾਈ ਸਿਰਿ ਛਾਈ ਪਾਈ ॥	ਆਸਾ ੧, ਵਾਰ ੯ ਸ, ੧, ੨ : ੧੫	-	੪੬੭
ਅਵਖਧ ਸਭੇ ਕੀਤਿਅਨੁ ਨਿੰਦਕ ਕਾ ਦਾਰੂ ਨਾਹਿ ॥	ਗਉ ੪, ਵਾਰ ੨੯ ਸ, ੫, ੨ : ੧	-	੩੧੫
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥	ਪ੍ਰਭਾ ੫, ੪, ੧*: ੨	-	੧੩੩੮
ਅਵਗਣ ਗੁਣੀ ਬਖਸਾਇਆ ਹਰਿ ਸਿਉ ਲਿਵ ਲਾਈ ॥	ਆਸਾ ੩, ਅਸ ੩੩, ੧*: ੧	-	੪੨੮
ਅਵਗਣ ਛੋਡਉ ਗੁਣ ਕਮਾਇ ॥	ਬਸੰ ੧, ਅਸ ੨, ੫ : ੩	-	੧੧੮੮
ਅਵਗਣ ਛੋਡਿ ਗੁਣ ਮਾਹਿ ਸਮਾਏ ॥	ਮਾਰੂ ੩, ਸੋਲਾ ੮, ੬ : ੨	-	੧੦੫੧
ਅਵਗਣ ਤਿਆਗਿ ਸਮਾਈਐ ਗੁਰਮਤਿ ਪੂਰਾ ਸੋਇ ॥	ਸਿਰੀ ੧, ਅਸ ੬, ੧*: ੨	-	੫੬
ਅਵਗਣ ਤਿਆਗਿ ਭਈ ਬੈਰਾਗਨਿ ਅਸਥਿਰੁ ਵਰੁ ਸੋਹਾਗੁ ਹਰੀ ॥	ਮਲਾ ੧, ੨, ੩ : ੧	-	੧੨੫੪
ਅਵਗਣ ਪਰਹਰਿ ਕਰਣੀ ਸਾਰੀ ਦਰਿ ਸਚੈ ਸਚਿਆਰੋ ॥	ਆਸਾ ੧, ਛੰਤ ੩, ੩ : ੩	-	੪੩੭
ਅਵਗਣ ਬਖਸਣਹਾਰਾਂ ਕਾਮਣਿ ਕੰਤੁ ਪਿਆਰਾ ਘਟਿ ਘਟਿ ਰਹਿਆ ਸਮਾਈ ॥	ਗਉ ੩, ਛੰਤ ੩, ੪ : ੩	-	੨੪੫
ਅਵਗਣ ਬਾਧਿ ਚਲੀ ਦੁਖੁ ਆਗੈ ਸੁਖੁ ਤਿਸੁ ਸਾਚੁ ਸਮਾਲੇ ॥	ਤੁਖਾ ੧, ਬਾਰਾ, ੮ : ੫	-	੧੧੦੮
ਅਵਗਣ ਮਾਰਿ ਗੁਣੀ ਘਰੁ ਛਾਇਆ ਪੂਰੈ ਪੁਰਖਿ ਬਿਧਾਤੈ ॥	ਸੂਹੀ ੧, ਛੰਤ ੩, ੨ : ੪	-	੭੬੫
ਅਵਗਣ ਮਾਰੀ ਮਰੈ ਨ ਸੀਝੈ ਗੁਣਿ ਮਾਰੀ ਤਾ ਮਰਸੀ ॥	ਤੁਖਾ ੧, ਬਾਰਾ, ੧੨ : ੪	-	੧੧੦੯
ਅਵਗਣ ਮੇਟਿ ਚਲੇ ਗੁਣ ਸੰਗਮ ਨਾਲੇ ਰਾਮ ॥	ਆਸਾ ੧, ਛੰਤ ੩, ੩ : ੨	-	੪੩੭
ਅਵਗਣ ਮੇਟੈ ਗੁਣਿ ਨਿਸਤਾਰੈ ॥	ਰਾਮ ੧, ਸਿਗੋ, ੩੯ : ੨	-	੯੪੨
ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ ॥	ਵਡ ੩, ਅਲਾ ੨, ੧ : ੨	-	੫੮੩
ਅਵਗਣ ਵਿਕਣਿ ਪਲ੍ਰਣਿ ਗੁਣ ਕੀ ਸਾਝ ਕਰੰਨਿ੍ ॥	ਸੂਹੀ ੩, ਅਸ ੩, ੨੫ : ੨	-	੭੫੬
ਅਵਗਣਿ ਸੁਭਰ ਗੁਣ ਨਹੀ ਬਿਨੁ ਗੁਣ ਕਿਉ ਘਰਿ ਜਾਉ ॥	ਮਾਰੂ ੧, ਅਸ ੩, ੨ : ੧	-	੧੦੧੦
ਅਵਗਣਿ ਬਧਾ ਮਾਰੀਐ ਛੂਟੈ ਗੁਰਮਤਿ ਨਾਇ ॥	ਸਿਰੀ ੧, ਅਸ ੧੩, ੭ : ੩	-	੬੧
ਅਵਗਣਿ ਮੁਠੀ ਜੇ ਫਿਰਹਿ ਬਧਿਕ ਥਾਇ ਨ ਪਾਹਿ ਜੀਉ ॥	ਸੂਹੀ ੧, ਅਸ ੨, ੨ : ੨	-	੭੫੧
ਅਵਗਣਿ ਮੁਠੀ ਮਹਲੁ ਨ ਪਾਏ ਅਵਗਣ ਗੁਣਿ ਬਖਸਾਵਣਿਆ ॥	ਮਾਝ ੧, ਅਸ ੧, ੬ : ੩	-	੧੦੯
ਅਵਗਣਿ ਮੁਠੇ ਚੋਟਾ ਖਾਹੀ ॥	ਆਸਾ ੩, ੪੦, ੩ : ੪	-	੩੬੧
ਅਵਗਤਿ ਬਾਣਿ ਛੋਡਿ ਮ੍ਰਿਤ ਮੰਡਲਿ ਤਉ ਪਾਛੈ ਪਛੁਤਾਣਾ ॥	ਸਿਰੀ ਬੇਣੀ, ੧, ੪ : ੪	-	੯੩
ਅਵਗਨ ਮੋਹਿ ਅਨੇਕ ਕਤ ਮਹਲਿ ਬੁਲਾਈਐ ਰਾਮ ॥	ਬਿਹਾ ੫, ੨, ੩ : ੨	-	੫੪੩
ਅਵਗਨਿਆਰੇ ਪਾਥਰ ਭਾਰੇ ਹਰਿ ਤਾਰੇ ਸੰਗਿ ਜਨਖੇ ॥	ਨਟ ੪, ੩, ੩ : ੨	-	੯੭੬
ਅਵਗਨੀਆਰੇ ਪਾਥਰ ਭਾਰੇ ਸਤਸੰਗਤਿ ਮਿਲਿ ਤਰੇ ਤਰਾਸ ॥	ਕਾਨ ੪, ੩, ੩ : ੨	-	੧੨੯੫
ਅਵਗੁਣ ਕਾਟਿ ਗੁਣ ਰਿਦੈ ਸਮਾਇ ॥	ਧਨਾ ੩, ੧, ੨ : ੧	-	੬੬੩
ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥	ਸੋਰ ੧, ੯, ੨ : ੧	-	੫੯੮
ਅਵਗੁਣ ਵੰਞਨਿ ਗੁਣ ਰਵਹਿ ਮਨਿ ਸੁਖੁ ਵਸੈ ਆਇ ॥	ਰਾਮ ੩, ਵਾਰ ੨੧ ਸ, ੧, ੨ : ੪	-	੯੫੬
ਅਵਗੁਣਿਆਰੀ ਕੰਤਿ ਵਿਸਾਰੀ ਛੂਟੀ ਵਿਧਣ ਰੈਣੀ ॥	ਧਨਾ ੧, ਛੰਤ ੩, ੪ : ੪	-	੬੮੯
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥	ਰਾਮ ੧, ਓਅੰ, ੪੪ : ੭	-	੯੩੬
ਅਵਗੁਨੀਆਰੇ ਮਾਨਸੈ ਭਲੋ ਨ ਕਹਿਹੈ ਕੋਇ ॥	ਸਲੋ ਕਬ, ੭੨ : ੨	-	੧੩੬੮
ਅਵਤਰਿ ਆਇ ਕਹਾ ਤੁਮ ਕੀਨਾ ॥	ਸੂਹੀ ਕਬ, ੧, ੧ : ੧	-	੭੯੨
ਅਵਤਾਰ ਨ ਜਾਨਹਿ ਅੰਤੁ ॥	ਰਾਮ ੫, ੩੬, ੧ : ੩	-	੮੯੪
ਅਵਰ ਉਪਦੇਸੈ ਆਪਿ ਨ ਕਰੈ ॥	ਗਉ ੫, ਸੁਖ ੫, ੭ : ੫	-	੨੬੯
ਅਵਰ ਉਪਦੇਸੈ ਆਪਿ ਨ ਬੂਝੈ ॥	ਆਸਾ ੫, ੮, ੩ : ੩	-	੩੭੨
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥	ਭੈਰ ੫, ੧੪, ੧*: ੨	-	੧੧੩੮
ਅਵਰ ਓਟ ਮੈ ਸਗਲੀ ਦੇਖੀ ਇਕ ਤੇਰੀ ਓਟ ਰਹਾਈਐ ॥	ਸੋਰ ੫, ੬੨, ੩ : ੩	-	੬੨੪
ਅਵਰ ਓਟ ਮੈ ਕੋਇ ਨ ਸੂਝੈ ਇਕ ਹਰਿ ਕੀ ਓਟ ਮੈ ਆਸ ॥	ਕਾਨ ੫, ੩੩, ੨ : ੧	-	੧੩੦੪
ਅਵਰ ਆਸਾ ਸਭ ਲਾਹਿ ॥	ਰਾਮ ੫, ੩੯, ੩ : ੨	-	੮੯੫

ਅਵਰ ਸਗਲ ਮਿਥਿਆ ਏ ਜਾਨਉ ਭਜਨੁ ਰਾਮੁ ਕੋ ਸਹੀ ॥	ਸੋਰ ੯, ੨, ੨ : ੨	-	੬੩੧
ਅਵਰ ਸਭ ਛਾਡਿ ਬਚਨ ਰਚਨਾ ॥	ਮਾਰੂ ਰਵਿ, ੨, ੧*: ੨	-	੧੧੦੬
ਅਵਰ ਸਭ ਤਿਆਗਿ ਬਚਨ ਰਚਨਾ ॥	ਸੋਰ ਰਵਿ, ੪, ੧*: ੨	-	੬੫੮
ਅਵਰ ਸਭ ਮਿਥਿਆ ਲੋਭ ਲਬੀ ॥	ਗੂਜ ੫, ੮, ੧*: ੧	-	੪੯੭
ਅਵਰ ਸਿਆਣਪ ਸਗਲੀ ਪਾਜੁ ॥	ਪ੍ਰਭਾ ੧, ੧, ੧*: ੧	-	੧੩੨੭
ਅਵਰ ਸਿਆਣਪ ਛਾਡਿ ਦੇਹਿ ਨਾਨਕ ਉਧਰਸਿ ਨਾਇ ॥	ਰਾਮ ੫, ਵਾਰ ੧੦ ਸ, ੫, ੨ : ੨	-	੯੬੨
ਅਵਰੁ ਸਿਆਣਪ੍ਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥	ਬਿਲਾ ੫, ੪, ੧*: ੨	-	੮੦੨
ਅਵਰ ਸਿਆਨਪ ਸਗਲੀ ਛਾਡੁ ॥	ਗਉ ੫, ਸੁਖ ੧੭, ੮ : ੭	-	੨੮੬
ਅਵਰ ਕਰਤੂਤਿ ਸਗਲੀ ਜਮੁ ਡਾਨੈ ॥	ਗਉ ੫, ਸੁਖ ੩, ੪ : ੭	-	੨੬੬
ਅਵਰ ਕਰਮ ਨਹੀ ਛੂਟੀਐ ਰਾਖਹੁ ਹਰਿ ਨਾਥ ॥	ਬਿਲਾ ੫, ੫੭, ੧ : ੨	-	੮੧੫
ਅਵਰ ਕਾਹੂ ਪਹਿ ਬਹੁੜਿ ਨ ਜਾਵਹਿ ॥	ਆਸਾ ੫, ੯੯, ੧ : ੪	-	੩੯੫
ਅਵਰ ਛੂਟੀ ਸਭ ਆਸ ॥	ਰਾਮ ੫, ੪੪, ੧ : ੩	-	੮੯੬
ਅਵਰ ਜਤਨਿ ਨਹੀ ਪਾਈਐ ॥	ਗਉ ੫, ੧੪੨*, ੧ : ੧	-	੨੧੧
ਅਵਰ ਜੋਨਿ ਤੇਰੀ ਪਨਿਹਾਰੀ ॥	ਆਸਾ ੫, ੧੨, ੪ : ੧	-	੩੭੪
ਅਵਰ ਟਹਲਾ ਝੂਠੀਆ ਨਿਤ ਕਰੈ ਜਮੁ ਸਿਰਿ ਮਾਰ ॥	ਮਾਲੀ ੫, ੧, ੧*: ੨	-	੯੮੬
ਅਵਰ ਤਿਆਗਿ ਹਰਿ ਭਗਤੀ ਲਾਇਆ ॥	ਗੋਂਡ ੫, ੭, ੨ : ੨	-	੮੬੪
ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥	ਗਉ ੫, ਸੁਖ ੧੫, ੪ : ੪	-	੨੮੩
ਅਵਰ ਤਿਆਗਿ ਬਿਖਿਆ ਜੰਜਾਲ ॥	ਗਉ ੫, ਸੁਖ ੧੫, ੫ : ੬	-	੨੮੩
ਅਵਰ ਦਿਨ ਕਾਹੂ ਕਾਜ ਨ ਲਾਏ ॥	ਮਾਰੂ ੫, ੩, ੧*: ੧	-	੯੯੯
ਅਵਰ ਨ ਸੂਝਸਿ ਬੀਜੀ ਕਾਰਾ ॥	ਮਾਰੂ ੪, ਸੋਲਾ ੧, ੧ : ੨	-	੧੦੬੯
ਅਵਰ ਨ ਸੂਝੈ ਦੂਜੀ ਠਾਹਰ ਹਾਰਿ ਪਰਿਓ ਤਉ ਦੁਆਰੀ ॥	ਟੋਡੀ ੫, ੯, ੧ : ੧	-	੭੧੩
ਅਵਰਨ ਹਸਤ ਆਪ ਹਹਿ ਕਾਂਨੇ ॥	ਗਉ ਕਬ, ਅਸ ੪੪, ੬ : ੧	-	੩੩੨
ਅਵਰ ਨ ਪਾਈਐ ਗੁਰ ਕੀ ਸਾਮ ॥	ਭੈਰ ਕਬ, ਅਸ ੧, ੭ : ੨	-	੧੧੬੨
ਅਵਰ ਨ ਬੂਝਿ ਕਰਤ ਬੀਚਾਰੁ ॥	ਗਉ ੫, ਸੁਖ ੧੬, ੭ : ੮	-	੨੮੫
ਅਵਰ ਬਿਸਾਰੀ ਬਿਸਾਰੀ ॥	ਆਸਾ ੫, ੧੨੨, ੧*: ੧	-	੪੦੧
ਅਵਰ ਮਰਤ ਮਾਇਆ ਮਨੁ ਤੋਲੇ ਤਉ ਭਗ ਮੁਖਿ ਜਨਮੁ ਵਿਗੋਇਆ ॥	ਸਿਰੀ ਬੇਣੀ, ੧, ੩ : ੪	-	੯੩
ਅਵਰ ਮੂਏ ਕਿਆ ਸੋਗੁ ਕਰੀਜੈ ॥	ਗਉ ਕਬ, ੧੨, ੧ : ੧	-	੩੨੫
ਅਵਰ ਵਸਤੁ ਤੁਝ ਪਾਹਿ ਅਮਾਨ ॥	ਆਸਾ ੫, ੧੪, ੨ : ੨	-	੩੭੪
ਅਵਰਾ ਦੇਖਿ ਨ ਸੁਨੈ ਅਭਾਖੈ ॥	ਸੂਹੀ ਰਵਿ, ੧, ੧ : ੪	-	੭੯੩
ਅਵਰਿ ਉਪਾਵ ਸਭਿ ਤਿਆਗਿਆ ਦਾਰੂ ਨਾਮੁ ਲਇਆ ॥	ਬਿਲਾ ੫, ੬੫, ੧ : ੧	-	੮੧੭
ਅਵਰਿ ਉਪਾਵ ਸਭਿ ਮੀਤ ਬਿਸਾਰਹੁ ॥	ਗਉ ੫, ਸੁਖ ੧੯, ੧ : ੩	-	੨੮੮
ਅਵਰਿ ਸਭਿ ਭੂਲੇ ਭ੍ਰਮਤ ਨ ਜਾਨਿਆ ॥	ਸਾਰ ੫, ੧੧, ੧*: ੧	-	੧੨੦੫
ਅਵਰਿ ਸਾਦ ਚਖਿ ਸਗਲੇ ਦੇਖੇ ਮਨ ਹਰਿ ਰਸੁ ਸਭ ਤੇ ਮੀਠਾ ਜੀਉ ॥	ਮਾਝ ੫, ੨੨, ੧ : ੩	-	੧੦੦
ਅਵਰਿ ਕਰਮ ਸਭਿ ਲੋਕਾਚਾਰ ॥	ਬਿਲਾ ੫, ੧੧, ੨ : ੧	-	੮੦੪
ਅਵਰਿ ਕਰਮ ਲੋਕਹ ਪਤੀਆਰ ॥	ਭੈਰ ੫, ੨੫, ੪ : ੪	-	੧੧੪੨
ਅਵਰਿ ਕਾਜ ਤੇਰੈ ਕਿਤੈ ਨ ਕਾਮ ॥	ਆਸਾ ੫, ਸੋਪੁ ੪, ੧ : ੩	-	੧੨
ਅਵਰਿ ਕਾਜ ਤੇਰੈ ਕਿਤੈ ਨ ਕਾਮ ॥	ਆਸਾ ੫, ੨੯, ੧ : ੩	-	੩੭੮
ਅਵਰਿ ਜਤਨ ਕਹਹੁ ਕਉਨ ਕਾਜ ॥	ਗਉ ੫, ੭੬, ੨ : ੩	-	੧੭੮
ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥	ਧਨਾ ੫, ੫, ੧*: ੨	-	੬੭੧
ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ ॥	ਮਾਝ ੧, ਵਾਰ ੬ ਸ, ੧, ੧ : ੪	-	੧੪੦
ਅਵਰਿ ਨਿਰਾਫਲ ਕਾਮਾ ॥	ਸੂਹੀ ੧, ੧, ੧*: ੨	-	੭੨੮
ਅਵਰਿ ਪੰਚ ਹਮ ਏਕ ਜਨਾ ਕਿਉ ਰਾਖਉ ਘਰ ਬਾਰੁ ਮਨਾ ॥	ਗਉ ੧, ੧੪, ੧ : ੧	-	੧੫੫
ਅਵਰੀ ਕਉ ਸਾਚੁ ਨ ਦੇਇ ॥	ਆਸਾ ੧, ੩, ੪ : ੨	-	੩੪੯
ਅਵਰੀ ਨੋ ਸਮਝਾਵਣਿ ਜਾਇ ॥	ਮਾਝ ੧, ਵਾਰ ੫ ਸ, ੧, ੧ : ੨	-	੧੪੦
ਅਵਰੁ ਉਪਾਉ ਨ ਕੋਈ ਸੂਝੈ ਨਾਨਕ ਤਰੀਐ ਗੁਰ ਬਚਨੀ ॥	ਬਸੰ ੫, ੨੧, ੪ : ੧	-	੧੧੮੬
ਅਵਰੁ ਸਭੁ ਕਿਛੁ ਮਿਥਿਆ ਰਸਨਾ ਰਾਮ ਰਾਮ ਵਖਾਨੁ ॥	ਮਾਰੂ ੫, ੨੪, ੧ : ੨	-	੧੦੦੬
ਅਵਰੁ ਕਛੂ ਮੇਰੈ ਸੰਗਿ ਨ ਚਾਲੈ ਮਿਲੈ ਕ੍ਰਿਪਾ ਗੁਣ ਗਾਮ ॥	ਟੋਡੀ ੫, ੬, ੧*: ੨		੭੧੩

ਅਵਰੁ ਕਿ ਬਹੁਤਾ ਪੜਹਿ ਉਠਾਵਹਿ ਭਾਰੁ ॥	ਮਲਾ ੩, ੧੦, ੧*: ੨	੧੨੬੧
ਅਵਰੁ ਜਿ ਕਰਨ ਕਰਾਵਨੋ ਤਿਨ ਮਹਿ ਭਉ ਹੈ ਜਾਮ ਕਾ ॥	ਗਉ ੫, ੧੪੨*, ੧*: ੨	੨੧੧
ਅਵਰੁ ਦੂਜਾ ਕਿਉ ਸੇਵੀਐ ਜੰਮੈ ਤੈ ਮਰਿ ਜਾਇ ॥	ਗੂਜ ੩, ਵਾਰ ੨ ਸ, ੩, ੧ : ੪	੫੦੯
ਅਵਰੁ ਨ ਅਉਖਧੁ ਤੰਤ ਨ ਮੰਤਾ ॥	ਆਸਾ ੧, ਅਸ ੯, ੪ : ੧	੪੧੬
ਅਵਰੁ ਨ ਸੂਝਸਿ ਬੀਜੀ ਕਾਰਾ ॥	ਪ੍ਰਭਾ ੧, ਅਸ ੨, ੮ : ੨	੧੩੪੩
ਅਵਰੁ ਨ ਸੂਝੈ ਗੁਰ ਕਉ ਵਾਰਿਆ ॥	ਬਿਲਾ ੧, ੩, ੪ : ੩	੭੯੬
ਅਵਰੁ ਨ ਕਹੀਐ ਦੂਜਾ ਕੋਈ ॥	ਮਾਰੂ ੫, ਸੋਲਾ ੮, ੧੨ : ੨	੧੦੭੯
ਅਵਰੁ ਨ ਕਰਣੈ ਵਾਲਾ ਦੂਆ ॥	ਗਉ ੧, ੧੦, ੧ : ੪	੧੫੪
ਅਵਰੁ ਨ ਕੋਊ ਸੂਝੈ ਪ੍ਰਭ ਬਿਨੁ ਕਹੁ ਕੋ ਕਿਸੁ ਪਹਿ ਜਾਸੀ ॥	ਸਾਰ ੫, ੫੧, ੧ : ੧	੧੨੧੪
ਅਵਰੁ ਨ ਕੋਊ ਦੂਜਾ ਸੂਝੈ ਸਾਚੇ ਅਲਖ ਅਭੇਵਾ ॥	ਆਸਾ ੫, ੪੯, ੧ : ੨	੩੮੩
ਅਵਰੁ ਨ ਕੋਊ ਮਾਰਨਵਾਰਾ ॥	ਆਸਾ ੫, ੮੩, ੧*: ੧	੩੯੧
ਅਵਰੁ ਨ ਕੋਇ ਹਰਿ ਅੰਮ੍ਰਿਤੁ ਸੋਇ ਜਿਨਿ ਪੀਆ ਸੋ ਬਿਧਿ ਜਾਣੈ ॥	ਆਸਾ ੪, ਛੰਤ ੧੨, ੩ : ੩	੪੪੬
ਅਵਰੁ ਨ ਜਾਣਸਿ ਸਬਦੁ ਪਛਾਣਸਿ ਅੰਤਰਿ ਜਾਣਿ ਪਛਾਤਾ ॥	ਭੈਰ ੧, ੬, ੧ : ੨	੧੧੨੬
ਅਵਰੁ ਨ ਜਾਣਾ ਦੂਆ ਤੀਆ ॥	ਮਾਰੂ ੧, ਸੋਲਾ ੧੩, ੧੨ : ੨	੧੦੩੪
ਅਵਰੁ ਨ ਜਾਣਾ ਦੂਜਾ ਕੋਈ ॥	ਮਾਰੂ ੧, ਸੋਲਾ ੧੩, ੧੧ : ੨	੧੦੩੪
ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥	ਗੂਜ ੫, ੧੪, ੧*: ੨	੪੯੯
ਅਵਰੁ ਨ ਜਾਨਹਿ ਬਿਨੁ ਨਿਰੰਕਾਰੀ ॥	ਗਉ ੫, ੮੬, ੨ : ੪	੧੮੧
ਅਵਰੁ ਨ ਦੀਸੈ ਏਕੋ ਸੋਈ ॥	ਮਾਰੂ ੧, ਸੋਲਾ ੧੫, ੪ : ੨	੧੦੩੫
ਅਵਰੁ ਨ ਦੀਸੈ ਕਿਸੁ ਸਾਲਾਹੀ ਤਿਸਹਿ ਸਰੀਕੁ ਨ ਕੋਈ ॥	ਸੋਰ ੧, ੫, ੪ : ੧	੫੯੭
ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥	ਪ੍ਰਭਾ ੧, ਅਸ ੬, ੧*: ੨	੧੩੪੫
ਅਵਰੁ ਨ ਦੂਜਾ ਸਿਰਜਣਹਾਰਾ ॥	ਬਿਲਾ ੧, ਥਿਤੀ, ੩ : ੬	੮੩੯
ਅਵਰੁ ਨ ਦੂਜਾ ਕਰਣੈ ਜੋਗੁ ॥	ਗਉ ੫, ੭੨, ੪ : ੨	੧੭੬
ਅਵਰੁ ਨ ਦੂਜਾ ਠਾਉ ॥	ਪ੍ਰਭਾ ੫, ੧੩, ੧ : ੧	੧੩੪੧
ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥	ਗਉ ੫, ਸੁਖ ੮, ੮ ਸ: ੨	੨੭੨
ਅਵਰੁ ਨ ਫੂਲੁ ਅਨੂਪੁ ਨ ਪਾਵਉ ॥	ਗੂਜ ਰਵਿ, ੧, ੧*: ੨	੫੨੫
ਅਵਰੁ ਨਾ ਸੂਝੈ ਮੂੰ ਹਾਂ ॥	ਆਸਾ ੫, ੧੬੨, ੧*: ੨	੪੧੦
ਅਵਰੁ ਨਾਹੀ ਕਰਿ ਦੇਖਣਹਾਰੋ ॥	ਪ੍ਰਭਾ ੧, ਅਸ ੧, ੮ : ੧	੧੩੪੨
ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ ॥	ਰਾਮ ਸੁੰਦ, ਸਦ, ੧ : ੩	੯੨੩
ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ ॥	ਮਾਝ ੧, ਵਾਰ ੮ ਸ, ੧, ੧ : ੨	੧੪੧
ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ॥	ਪ੍ਰਭਾ ਕਬ, ੩, ੧ : ੧	੧੩੪੯
ਅਵਲਿ ਸਿਫਤਿ ਦੂਜੀ ਸਾਬੂਰੀ ॥	ਮਾਰੂ ੫, ਸੋਲਾ ੧੨, ੯ : ੧	੧੦੮੪
ਅਵਲੋਕਨ ਪੁਨਹ ਪੁਨਹ ਕਰਉ ਜਨ ਕਾ ਦਰਸਾਰੁ ॥	ਸੂਹੀ ੫, ੪੨, ੩ : ੧	੭੪੫
ਅਵਲੋਕ੍ਯ ਬ੍ਰਹਮੁ ਭਰਮੁ ਸਭੁ ਛੁਟਕ੍ਯ ਦਿਬ੍ਯ ਦ੍ਰਿਸ੍ਟਿ ਕਾਰਣ ਕਰਣੰ ॥	ਸਵ ੪, ਗਯੰ, ੩ : ੫	੧੪੦੨
ਅਵਿਗਤ ਅਗਨਤ ਅਥਾਹ ਠਾਕੁਰ ਸਗਲ ਮੰਝੇ ਬਾਹਰਾ ॥	ਆਸਾ ੫, ਛੰਤ ੫, ੪ : ੩	੪੫੬
ਅਵਿਗਤ ਸਿਉ ਮਾਨਿਆ ਮਾਨੋ ॥	ਮਾਰੂ ੫, ੨੩, ੨ : ੧	੧੦੦੬
ਅਵਿਗਤ ਕੀ ਗਤਿ ਗੁਰਮੁਖਿ ਜਾਤੀ ॥	ਰਾਮ ੧, ਅਸ ੩, ੭ : ੨	੯੦੪
ਅਵਿਗਤ ਨਾਥ ਨਿਰੰਜਨਿ ਰਾਤੇ ਨਿਰਭਉ ਸਿਉ ਲਿਵ ਲਾਈ ॥	ਗੂਜ ੧, ਅਸ ੩, ੪ : ੨	੫੦੪
ਅਵਿਗਤ ਨਾਥੁ ਅਗੋਚਰ ਸੁਆਮੀ ॥	ਭੈਰ ੫, ਅਸ ੨, ੮ : ੧	੧੧੫੭
ਅਵਿਗਤ ਨਾਥੁ ਨ ਲਖਿਆ ਜਾਇ ॥	ਆਸਾ ੧, ਅਸ ੧, ੬ : ੪	੪੧੧
ਅਵਿਗਤੋ ਹਰਿ ਨਾਥੁ ਨਾਥਹ ਤਿਸੈ ਭਾਵੈ ਸੋ ਥੀਐ ॥	ਬਿਲਾ ੧, ਛੰਤ ੨, ੧ : ੩	੮੪੩
ਅਵਿਗਤੋ ਨਿਰਮਾਇਲੁ ਉਪਜੇ ਨਿਰਗੁਣ ਤੇ ਸਰਗੁਣੁ ਥੀਆ ॥	ਰਾਮ ੧, ਸਿਧੋ, ੨੪ : ੧	੯੪੦
ਅਵਿਨਾਸੀ ਅਵਿਗਤੁ ਅਗੋਚਰੁ ਸਦਾ ਸਲਾਮਤਿ ਖਸਮੁ ਹਮਾਰਾ ॥	ਆਸਾ ੫, ੨੧, ੧*: ੨	੩੭੬
ਅਵਿਨਾਸੀ ਅਵਿਗਤੁ ਸੋ ਪ੍ਰਭੁ ਸਦਾ ਨਵਤਨੁ ਨਿਰਮਲਾ ॥	ਆਸਾ ੫, ਛੰਤ ੭, ੧ : ੩	੪੫੭
ਅਵਿਲੋਕਉ ਰਾਮ ਕੋ ਮੁਖਾਰਬਿੰਦ ॥	ਕਾਨ ੫, ੩੨, ੧*: ੧	੧੩੦੪
ਆਉ ਸਖੀ ਸੰਤ ਪਾਸਿ ਸੇਵਾ ਲਾਗੀਐ ॥	ਆਸਾ ੫, ਛੰਤ ੭, ੩ : ੧	੪੫੭
ਆਉ ਸਖੀ ਹਰਿ ਮੇਲਿ ਮਿਲਾਹਾ ॥	ਜੈਤ ੪, ੮, ੩ : ੧	੬੯੮
ਆਉ ਸਖੀ ਹਰਿ ਮੇਲੁ ਕਰੇਹਾ ॥	ਮਾਝ ੪, ੩, ੨ : ੧	੯੫

ਆਇ ਪਇਆ ਹਰਿ ਤੇਰੈ ਦੁਆਰੈ ॥	ਮਾਝ ੫, ੧੪, ੪ : ੨	-	੯੮
ਆਇ ਪਇਆ ਤੇਰੀ ਸਰਣਾਈ ॥	ਮਾਝ ੫, ੩੫, ੪ : ੧	-	੧੦੪
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥	ਸਲੋ ਕਬ, ੧੪੨ : ੨	-	੧੩੭੨
ਆਇ ਬਸਹਿ ਸਾਧੂ ਕੈ ਸੰਗੈ ॥	ਗਉ ੫, ਬਾਅ, ੧੩ : ੩	-	੨੫੨
ਆਇ ਬਸਹੁ ਘਰ ਦੇਸ ਮਹਿ ਇਹ ਭਲੇ ਸੰਜੋਗ ॥	ਬਿਲਾ ੫, ੨੮, ੨ : ੧	-	੮੦੭
ਆਇ ਬਨਿਓ ਪੂਰਬਲਾ ਭਾਗੁ ॥	ਰਾਮ ੫, ੩੧, ੨ : ੧	-	੮੯੨
ਆਇ ਮਿਲਹੁ ਸੰਤ ਸਜਣਾ ਨਾਮੁ ਜਪਹ ਮਨ ਮਿਤ ਜੀਉ ॥	ਸੂਹੀ ੫, ਅਸ ੩, ੧*: ੨	-	੭੬੦
ਆਇ ਮਿਲੁ ਗੁਰਸਿਖ ਆਇ ਮਿਲੁ ਤੂ ਮੇਰੇ ਗੁਰੂ ਕੇ ਪਿਆਰੇ ॥	ਤਿਲੰ ੪, ਅਸ ੨, ੧*: ੧	-	੭੨੫
ਆਇ ਮਿਲੇ ਪ੍ਰਭ ਸੁਖ ਧਨੀ ॥	ਬਸੰ ੫, ੧੪, ੩ : ੨	-	੧੧੮੪
ਆਇ ਲਗੇ ਨੀ ਦਿਹ ਥੋੜੜੇ ਜਿਉ ਪਕਾ ਖੇਤੁ ਲੁਣੀਐ ॥	ਗਉ ੪, ਵਾਰ, ੫, ੩੦ : ੩	-	੩੧੬
ਆਇ ਵਿਗੁਤਾ ਜਗੁ ਜਮ ਪੰਥੁ ॥	ਰਾਮ ੧, ਓਅੰ, ੧੪ : ੧	-	੯੩੧
ਆਇਤੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥	ਆਸਾ ੧, ਪਟੀ, ੩੫ : ੧	-	੪੩੪
ਆਈ ਆਗਿਆ ਪਿਰਹੁ ਬੁਲਾਇਆ ॥	ਮਾਰੂ ੫, ਸੋਲਾ ੨, ੧੦ : ੧	-	੧੦੭੩
ਆਈ ਤਲਬ ਗੋਪਾਲ ਰਾਇ ਕੀ ਮਾਇਆ ਮੰਦਰ ਛੋਡਿ ਚਲਿਓ ॥	ਆਸਾ ਕਬ, ੧੫, ੫ : ੨	-	੪੭੯
ਆਈ ਨ ਮੇਟਣ ਕੋ ਸਮਰਥੁ ॥	ਰਾਮ ੧, ਓਅੰ, ੧੪ : ੨	-	੯੩੧
ਆਈ ਪੰਥੀ ਸਗਲ ਜਮਾਤੀ ਮਨਿ ਜੀਤੈ ਜਗੁ ਜੀਤੁ ॥	ਜਪੁ ੧, ੨੮ : ੩	-	੬
ਆਈ ਪੂਤਾ ਇਹੁ ਜਗੁ ਸਾਰਾ ॥	ਬਿਲਾ ੧, ਥਿਤੀ, ੧੧ : ੩	-	੮੪੦
ਆਈ ਮਸਟਿ ਜੜਵਤ ਕੀ ਨਿਆਈ ਜਿਉ ਤਸਕਰੁ ਦਰਿ ਸਾਂਨ੍ਹਿਹਾ ॥	ਸਾਰ ੫, ੪, ੩ : ੨	-	੧੨੦੩
ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥	ਨਟ ੪, ਅਸ ੨, ੫ : ੨	-	੯੮੧
ਆਏ ਅਨਿਕ ਜਨਮ ਭ੍ਰਮਿ ਸਰਣੀ ॥	ਜੈਤ ੫, ੧੨, ੧*: ੧	-	੭੦੨
ਆਏ ਸੇ ਪਰਵਾਣੁ ਹਹਿ ਜਿਨ ਗੁਰੁ ਮਿਲਿਆ ਸੁਭਾਇ ॥	ਸਿਰੀ ੫, ੯੮, ੩ : ੧	-	੫੨
ਆਏ ਸੇ ਪਰਵਾਣੁ ਹੈ ਸਭ ਕੁਲ ਕਾ ਕਰਹਿ ਉਧਾਰੁ ॥	ਸਿਰੀ ੩, ਅਸ ੨੦, ੭ : ੩	-	੬੬
ਆਏ ਸੇ ਪਰਵਾਣੁ ਹੋਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥	ਮਾਝ ੩, ਅਸ ੧੪, ੬ : ੩	-	੧੧੭
ਆਏ ਕਠਿਨ ਦੂਤ ਜਮ ਲੇਨਾ ॥	ਸੂਹੀ ਕਬ, ੩, ੧ : ੨	-	੭੯੨
ਆਏ ਖਰੇ ਕਠਿਨ ਜਮਕੰਕਰਿ ਪਕੜਿ ਲਇਆ ॥	ਬਿਹਾ ੫, ੭, ੩ : ੨	-	੫੪੬
ਆਏ ਪ੍ਰਭ ਸਰਨਾਗਤੀ ਕਿਰਪਾ ਨਿਧਿ ਦਇਆਲ ॥	ਗਉ ੫, ਬਾਅ, ੫੪ ਸ: ੧	-	੨੬੧
ਆਏ ਪ੍ਰਭ ਪਹਿ ਅੰਚਰਿ ਲਾਗਿ ॥	ਪ੍ਰਭਾ ੫, ਅਸ ੧, ੭ : ੩	-	੧੩੪੭
ਆਸ ਓਟ ਪ੍ਰਭ ਤੋਰੀ ॥	ਗਉ ੫, ੧੫੬*, ੧ : ੨	-	੨੧੩
ਆਸ ਅੰਦੇਸਾ ਦੂਰਿ ਕਰਿ ਇਉ ਮਲੁ ਜਾਇ ਸਮਾਇ ॥	ਸਿਰੀ ੧, ਅਸ ੭, ੪ : ੩	-	੫੭
ਆਸ ਅੰਦੇਸੇ ਤੇ ਨਿਹਕੇਵਲੁ ਹਉਮੈ ਸਬਦਿ ਜਲਾਏ ॥	ਆਸਾ ੧, ਵਾਰ ੯ ਸ, ੧, ੨ : ੨੦	-	੪੬੮
ਆਸ ਅਨਿਤ ਗੁਰਮੁਖਿ ਮਿਟੈ ਨਾਨਕ ਨਾਮ ਅਰੋਗ ॥	ਗਉ ੫, ਬਾਅ, ੧੯ ਸ: ੨	-	੨੫੪
ਆਸ ਅਨਿਤ ਤਿਆਗਹੁ ਤਰੰਗ ॥	ਗਉ ੫, ਸੁਖ ੨੪, ੧ : ੫	-	੨੯੫
ਆਸ ਅਪਾਰ ਦਿਨਸ ਗਣਿ ਰਾਖੇ ਗ੍ਰਸਤ ਜਾਤ ਬਲੁ ਜਰਣੀ ॥	ਸਾਰ ੫, ੭੭, ੧ : ੨	-	੧੨੧੯
ਆਸ ਕਰੇ ਸਭੁ ਲੋਕੁ ਬਹੁ ਜੀਵਣੁ ਜਾਣਿਆ ॥	ਸਾਰ ੪, ਵਾਰ, ੩੦ : ੧	-	੧੨੪੮
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥	ਮਾਰੂ ੫, ਵਾਰ ੧੮ ਸ, ੫, ੨ : ੧	-	੧੧੦੦
ਆਸਕੁ ਏਹੁ ਨ ਆਖੀਐ ਜਿ ਲੇਖੈ ਵਰਤੈ ਸੋਇ ॥	ਆਸਾ ੧, ਵਾਰ ੨੧ ਸ, ੨, ੧ : ੪	-	੪੭੪
ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ ॥	ਬਿਲਾ ੪, ਅਸ ੪, ੫ : ੧	-	੮੩੫
ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥	ਰਾਮ ੧, ਸਿਗੋ, ੩ : ੩	-	੯੩੮
ਆਸਣਿ ਬੈਸਣਿ ਥਿਰੁ ਨਾਰਾਇਣੁ ਤਿਤੁ ਮਨੁ ਰਾਤਾ ਵੀਚਾਰੇ ॥	ਆਸਾ ੧, ਛੰਤ ੭, ੧ : ੫	-	੪੩੬
ਆਸਣੁ ਤਿਆਗਿ ਕਾਹੇ ਸਚੁ ਪਾਵਹਿ ॥	ਰਾਮ ੧, ਅਸ ੨, ੧ : ੨	-	੯੦੩
ਆਸਣੁ ਲੋਇ ਲੋਇ ਭੰਡਾਰ ॥	ਜਪੁ ੧, ੩੧ : ੧	-	੭
ਆਸਤਿ ਨਾਸਤਿ ਏਕੋ ਨਾਉ ॥	ਰਾਮ ੩, ਵਾਰ ੧੨ ਸ, ੧, ੭ : ੩	-	੯੫੩
ਆਸ ਨ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭੁ ਧਿਆਈਐ ॥	ਸਾਰ ੫, ੪੯, ੧*: ੨	-	੧੨੧੪
ਆਸ ਨਿਰਾਸ ਰਹੈ ਸੰਨਿਆਸੀ ਏਕਸੁ ਸਿਉ ਲਿਵ ਲਾਏ ॥	ਮਾਰੂ ੧, ਅਸ ੭, ੮ : ੧	-	੧੦੧੩
ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥	ਸੋਰ ੧, ਅਸ ੧, ੩ : ੩	-	੬੩੪
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥	ਮਾਰੂ ੫, ਵਾਰ ੧੮ ਸ, ੫, ੨ : ੨	-	੧੧੦੦

ਆਸ ਨਿਰਾਸੀ ਤਉ ਸੰਨਿਆਸੀ ॥	ਆਸਾ ੧, ੨੫, ੨ : ੧	੩੫੬
ਆਸਨੁ ਜਾ ਕਾ ਸਦਾ ਬੈਕੁੰਠ ॥	ਆਸ਼ਾ ੫, ੯੦, ੨ : ੨	੩੯੩
ਆਸਨੁ ਪਵਨ ਦੂਰਿ ਕਰਿ ਬਵਰੇ ॥	ਬਿਲਾ ਕਬ, ੮, ੧*: ੧	੮੫੭
ਆਸ ਪਾਸ ਘਨ ਤੁਰਸੀ ਕਾ ਬਿਰਵਾ ਮਾਝ ਬਨਾ ਰਸਿ ਗਾਊਂ ਰੇ ॥	ਗਉ ਕਬ, ਅਸ ੬੬, ੧ : ੧	੩੩੮
ਆਸ ਪਿਆਸ ਸਫਲ ਮੂਰਤਿ ਉਮਗਿ ਹੀਉ ਤਰਸਨਾ ॥	ਕਾਨ ੫, ੩੫, ੧ : ੧	੧੩੦੫
ਆਸ ਪਿਆਸ ਧੋਹ ਮੋਹ ਭਰਮ ਹੀ ਤੇ ਹੋਰੈ ॥	ਆਸਾ ੫, ੧੫੪, ੧*: ੨	੪੦੮
ਆਸ ਪਿਆਸ ਰਮਣ ਹਰਿ ਕੀਰਤਨ ਏਹੁ ਪਦਾਰਥੁ ਭਾਗਵੰਤੁ ਲਹੈ ॥	ਧਨਾ ੫, ੫੪, ੧ : ੨	੬੮੩
ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥	ਫੁਨ ੫, ੨ : ੩	੧੩੬੧
ਆਸ ਪਿਆਸੀ ਸੇਜੈ ਆਵਾ ॥	ਆਸਾ ੧, ੨੬, ੨ : ੧	੩੫੭
ਆਸ ਪਿਆਸੀ ਚਿਤਵਉ ਦਿਨੁ ਰੈਨੀ ਹੈ ਕੋਈ ਸੰਤੁ ਮਿਲਾਵੈ ਨੇਰਾ ॥	ਗਉ ੫, ੧੨੧*, ੧*: ੨	੨੦੪
ਆਸ ਪਿਆਂਸੀ ਪਿਰ ਕਉ ਲੋੜੀ ॥	ਸੂਹੀ ੫, ੪, ੧ : ੪	੭੩੭
ਆਸ ਪਿਆਸੀ ਪਿਰ ਕੈ ਤਾਈ ਜਿਉ ਚਾਤ੍ਰਿਕੁ ਬੂੰਦੇਰੇ ॥	ਤੁਖਾ ੫, ਛੰਤ, ੨ : ੫	੧੧੧੭
ਆਸ ਪਿਆਸੀ ਮੈ ਫਿਰਉ ਕਬ ਪੇਖਉ ਗੋਪਾਲ ॥	ਰਾਮ ੫, ਰੁਤੀ ੫, ੧ ਸ: ੧	੯੨੮
ਆਸ ਪੂਰਨ ਦੁਖ ਬਿਨਾਸਨ ਗਹੀ ਓਟ ਨਾਨਕ ਹਰਿ ਚਰਨ ॥	ਕਾਨ ੫, ੪੦, ੨ : ੨	੧੩੦੬
ਆਸੰਭਉ ਉਦਵਿਅਉ ਪੁਰਖੁ ਪੂਰਨ ਬਿਧਾਤਉ ॥	ਸਵ ੫, ਕਲ੍ਯ, ੫ : ੪	੧੪੦੭
ਆਸ ਭਰੋਸਾ ਖਸਮ ਕਾ ਨਾਨਕ ਕੇ ਜੀਅਰੇ ॥	ਆਸਾ ੫, ੧੧੧, ੪ : ੨	੩੯੮
ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥	ਮਾਝ ੫, ੩੨, ੨ : ੩	੧੦੪
ਆਸਾ ਅੰਦਰਿ ਸਭੁ ਕੋ ਕੋਇ ਨਿਰਾਸਾ ਹੋਇ ॥	ਰਾਮ ੩, ਵਾਰ ੨੦ ਸ, ੩, ੧ : ੧	੯੫੬
ਆਸਾ ਅੰਦਰਿ ਜੰਮਿਆ ਆਸਾ ਰਸ ਕਸ ਖਾਇ ॥	ਸਿਰੀ ੧, ਅਸ ੧੩, ੭ : ੧	੬੧
ਆਸਾ ਅੰਦੇਸਾ ਬੰਧਿ ਪਰਾਨਾ ॥	ਸੂਹੀ ੫, ਅਸ ੧, ੫ : ੧	੭੫੯
ਆਸਾ ਆਸ ਕਰੇ ਸਭੁ ਕੋਈ ॥	ਆਸਾ ੩, ਅਸ ੨੫, ੧ : ੧	੪੨੩
ਆਸਾ ਆਸ ਕਰੈ ਨਹੀ ਬੂਝੈ ਗੁਰ ਕੈ ਸਬਦਿ ਨਿਰਾਸ ਸੁਖੁ ਲਹੀਆ ॥	ਬਿਲਾ ੪, ਅਸ ੪, ੩ : ੨	੮੩੫
ਆਸਾ ਆਵੈ ਮਨਸਾ ਜਾਇ ॥	ਪ੍ਰਭਾ ੧, ੧੧, ੧ : ੩	੧੩੩੦
ਆਸਾ ਇਤੀ ਆਸ ਕਿ ਆਸ ਪੁਰਾਈਐ ॥	ਫੁਨ ੫, ੫ : ੧	੧੩੬੨
ਆਸਾ ਸਭੇ ਲਾਹਿ ਕੈ ਇਕਾ ਆਸ ਕਮਾਉ ॥	ਸਿਰੀ ੫, ੭੫, ੧ : ੩	੪੩
ਆਸਾ ਕਰਤਾ ਜਗੁ ਮੁਆ ਆਸਾ ਮਰੈ ਨ ਜਾਇ ॥	ਗੂਜ ੩, ਵਾਰ ੨੨ ਸ, ੩, ੧ : ੧	੫੧੭
ਆਸਾ ਪਿਆਸੀ ਰੈਨਿ ਦਿਨੀਅਰੁ ਰਹਿ ਨ ਸਕੀਐ ਇਕੁ ਤਿਲੈ ॥	ਬਿਹਾ ੫, ੨, ੨ : ੫	੫੪੩
ਆਸਾ ਬੰਧਿ ਚਲਾਈਐ ਮੁਹੇ ਮੁਹਿ ਚੋਟਾ ਖਾਇ ॥	ਸਿਰੀ ੧, ਅਸ ੧੩, ੭ : ੨	੬੧
ਆਸਾ ਬੰਧੀ ਮੂਰਖ ਦੇਹ ॥	ਗਉ ੫, ੭੮, ੨ : ੧	੧੭੮
ਆਸਾ ਬੰਧੇ ਦਾਨੁ ਕਰਾਏ ॥	ਮਾਰੂ ੧, ਸੋਲਾ ੪, ੯ : ੨	੧੦੨੪
ਆਸਾ ਭਰਮ ਬਿਕਾਰ ਮੋਹ ਇਨ ਮਹਿ ਲੋਭਾਨਾ ॥	ਬਿਲਾ ੫, ੫੭, ੨ : ੧	੮੧੫
ਆਸਾ ਭੀਤਰਿ ਰਹੈ ਨਿਰਾਸਾ ਤਉ ਨਾਨਕ ਏਕੁ ਮਿਲੈ ॥	ਰਾਮ ੧, ੩, ੪ : ੨	੮੭੭
ਆਸਾ ਮਨਸਾ ਏਹੁ ਸਰੀਰੁ ਹੈ ਅੰਤਰਿ ਜੋਤਿ ਜਗਾਏ ॥	ਵਡ ੩, ੩, ੪ : ੧	੫੫੯
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥	ਸੋਰ ੯, ੧੧, ੨ : ੧	੬੩੩
ਆਸਾ ਮਨਸਾ ਸਗਲ ਪੂਰੀ ਪ੍ਰਿਅ ਅੰਕਿ ਅੰਕੁ ਮਿਲਾਈ ॥	ਜੈਤ ੫, ਛੰਤ ੧, ੪ : ੫	੭੦੪
ਆਸਾ ਮਨਸਾ ਸਬਦਿ ਜਲਾਏ ॥	ਆਸਾ ੧, ਅਸ ੫, ੩ : ੧	੪੧੩
ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂ ਆਸ ਕਰਾਵਹਿ ਤੈਸੀ ਕੋ ਆਸ ਕਰਾਈ ॥	ਗੋਂਡ ੪, ੧, ੪ : ੧	੮੫੯
ਆਸਾ ਮਨਸਾ ਹਉਮੈ ਸਹਸਾ ਨਰੁ ਲੋਭੀ ਕੂੜੁ ਕਮਾਇਦਾ ॥	ਮਾਰੂ ੧, ਸੋਲਾ ੧੭, ੧੬ : ੩	੧੦੩੮
ਆਸਾ ਮਨਸਾ ਕੂੜੁ ਕਮਾਵਹਿ ਰੋਗੁ ਬੁਰਾ ਬੁਰਿਆਰਾ ਹੇ ॥	ਮਾਰੂ ੧, ਸੋਲਾ ੯, ੭ : ੩	੧੦੨੯
ਆਸਾ ਮਨਸਾ ਜਗਿ ਮੋਹਣੀ ਜਿਨਿ ਮੋਹਿਆ ਸੰਸਾਰੁ ॥	ਬਿਲਾ ੪, ਵਾਰ ੫ ਸ, ੩, ੨ : ੧	੮੫੧
ਆਸਾ ਮਨਸਾ ਜਲਾਇ ਤੂ ਹੋਇ ਰਹੁ ਮਿਹਮਾਣੁ ॥	ਸੋਰ ੪, ਵਾਰ ੧੧ ਸ, ੩, ੧ : ੪	੬੪੬
ਆਸਾ ਮਨਸਾ ਦੋਊ ਬਿਨਾਸਤ ਤ੍ਰਿਹੁ ਗੁਣ ਆਸ ਨਿਰਾਸ ਭਈ ॥	ਆਸਾ ੧, ੨੨, ੪ : ੧	੩੫੬
ਆਸਾ ਮਨਸਾ ਪੂਰਨ ਹੋਵੈ ਪਾਵਹਿ ਸਗਲ ਨਿਧਾਨ ਗੁਰ ਸਿਉ ॥	ਰਾਮ ੫, ੩੯, ੧*: ੨	੮੯੫
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥	ਸੋਰ ੧, ਅਸ ੨, ੧ : ੧	੬੩੫
ਆਸਾ ਮਨਸਾ ਬੰਧਿ ਚਲਾਇਆ ॥	ਮਾਰੂ ੧, ਸੋਲਾ ੧੦, ੧੫ : ੨	੧੦੩੧
ਆਸਾ ਮਨਸਾ ਬਾਂਧੋ ਬਾਰੁ ॥	ਬਸੰ ੧, ਅਸ ੧, ੬ : ੩	੧੧੮੭

ਆਸਾ ਮਨਸਾ ਮਰਿ ਜਾਂਇਸੀ ਜਿਨਿ ਕੀਤੀ ਸੋ ਲੈ ਜਾਇ ॥	ਗੂਜ ੩, ਵਾਰ ੨੨ ਸ. ੩, ੨ : ੧	੫੧੭
ਆਸਾ ਮਨਸਾ ਮਾਰੇ ਨਿਰਾਸੁ ਹੋਇ ਗੁਰ ਸਬਦੀ ਵੀਚਾਰੁ ॥	ਬਿਲਾ ੪, ਵਾਰ ੫ ਸ. ੩, ੨ : ੫	੮੫੧
ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥	ਸਿਰੀ ੧, ਅਸ ੯, ੭ : ੨	੫੯
ਆਸਾ ਮਾਹਿ ਨਿਰਾਸੁ ਬੁਝਾਇਆ ॥	ਗਉ ੧, ੧੨, ੪ : ੨	੧੫੪
ਆਸਾ ਮਾਹਿ ਨਿਰਾਸੁ ਰਹੀਜੈ ॥	ਮਾਰੂ ੧, ਸੋਲਾ ੨੨, ੯ : ੨	੧੦੪੩
ਆਸਾ ਮਾਹਿ ਨਿਰਾਸੁ ਵਲਾਏ ॥	ਰਾਮ ੧, ੫, ੩ : ੩	੮੭੭
ਆਸਾ ਮਾਹਿ ਨਿਰਾਲਮੁ ਜੋਨੀ ਅਕੁਲ ਨਿਰੰਜਨੁ ਗਾਇਆ ॥	ਮਾਰੂ ੧, ਸੋਲਾ ੧੯, ੧੪ : ੩	੧੦੪੦
ਆਸਾ ਮਾਣੁ ਤਾਣੁ ਧਨੁ ਏਕ ॥	ਗਉ ੫, ੧੫੪, ੩ : ੧	੧੯੭
ਆਸਾਵੰਤੀ ਆਸ ਗੁਸਾਈ ਪੂਰੀਐ ॥	ਜੈਤ ੫, ਵਾਰ, ੧੩ : ੧	੭੦੮
ਆਸਾ ਵਿਚਿ ਅਤਿ ਦੁਖੁ ਘਣਾ ਮਨਮੁਖਿ ਚਿਤੁ ਲਾਇਆ ॥	ਸਾਰ ੪, ਵਾਰ, ੩੧ : ੧	੧੨੪੯
ਆਸਾ ਵਿਚਿ ਸੁਤੇ ਕਈ ਲੋਈ ॥	ਆਸਾ ੩, ਅਸ ੨੫, ੧ : ੩	੪੨੩
ਆਸਾੜੁ ਸੁਹੰਦਾ ਤਿਸੁ ਲਗੈ ਜਿਸੁ ਮਨਿ ਹਰਿ ਚਰਣ ਨਿਵਾਸ ॥	ਮਾਝ ੫, ਬਾਰਾ, ੫ : ੯	੧੩੪
ਆਸਾੜੁ ਤਪੰਦਾ ਤਿਸੁ ਲਗੈ ਹਰਿ ਨਾਹੁ ਨ ਜਿੰਨਾ ਪਾਸਿ ॥	ਮਾਝ ੫, ਬਾਰਾ, ੫ : ੧	੧੩੪
ਆਸਾੜੁ ਭਲਾ ਸੂਰਜੁ ਗਗਨਿ ਤਪੈ ॥	ਤੁਖਾ ੧, ਬਾਰਾ, ੮ : ੧	੧੧੦੮
ਆਸਿ ਪਾਸਿ ਪੰਚ ਜੋਗੀਆ ਬੈਠੇ ਬੀਚਿ ਨਕਟ ਦੇ ਰਾਨੀ ॥	ਆਸਾ ਕਬ, ੪, ੧ : ੨	੪੭੬
ਆਸਿ ਪਾਸਿ ਬਿਖੂਆ ਕੇ ਕੁੰਟਾ ਬੀਚਿ ਅੰਮ੍ਰਿਤੁ ਹੈ ਭਾਈ ਰੇ ॥	ਆਸਾ ੫, ੫੬, ੧*: ੩	੩੮੫
ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ ॥	ਵਡ ੧, ਅਲਾ ੫, ੨ : ੩	੫੮੨
ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥	ਰਾਮ ੫, ਵਾਰ ੧੮ ਸ, ੫, ੨ : ੧	੯੬੫
ਆਹਿ ਮੇਰੇ ਠਾਕੁਰ ਤੁਮਰਾ ਜੋਰੁ ॥	ਗੋਂਡ ਕਬ, ੪, ੧*: ੧	੮੭੦
ਆਹੇ ਮਨ ਅਵਰੁ ਨ ਭਾਵੈ ਚਰਨਾਵੈ ਚਰਨਾਵੈ ਉਲਝਿਓ ਅਲਿ ਮਕਰੰਦ ਕਮਲ ਜਿਉ ॥	ਬਿਲਾ ੫, ੧੨੯, ੧ : ੧	੮੩੦
ਆਕਾਸਿ ਗਗਨੁ ਪਾਤਾਲਿ ਗਗਨੁ ਹੈ ਚਹੁ ਦਿਸਿ ਗਗਨੁ ਰਹਾਇਲੇ ॥	ਗੋਂਡ ਕਬ, ੩, ੧ : ੧	੮੭੦
ਆਕਾਸੀ ਪਾਤਾਲਿ ਤੂੰ ਤ੍ਰਿਭਵਣਿ ਰਹਿਆ ਸਮਾਇ ॥	ਸਿਰੀ ੧, ਅਸ ੧੩, ੯ : ੧	੬੨
ਆਖਹਿ ਈਸਰ ਆਖਹਿ ਸਿਧ ॥	ਜਪੁ ੧, ੨੬ : ੧੫	੬
ਆਖਹਿ ਸਿ ਭਿ ਕੇਈ ਕੇਇ ॥	ਜਪੁ ੧, ੨੫ : ੧੫	੫
ਆਖਹਿ ਸੁਰਿ ਨਰ ਮੁਨਿ ਜਨ ਸੇਵ ॥	ਜਪੁ ੧, ੨੬ : ੧੮	੬
ਆਖਹਿ ਕੇਤੇ ਕੀਤੇ ਬੁਧ ॥	ਜਪੁ ੧, ੨੬ : ੧੬	੬
ਆਖਹਿ ਗੋਪੀ ਤੈ ਗੋਵਿੰਦ ॥	ਜਪੁ ੧, ੨੬ : ੧੪	੬
ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥	ਰਾਮ ੩, ਅਨੰ, ੧੨ : ੪	੯੧੮
ਆਖਹਿ ਥਕਹਿ ਆਖਿ ਆਖਿ ਕਰਿ ਸਿਫਤੀ ਵੀਚਾਰ ॥	ਸਾਰ ੪, ਵਾਰ ੧੧ ਸ, ੧, ੧ : ੬	੧੨੪੧
ਆਖਹਿ ਦਾਨਵ ਆਖਹਿ ਦੇਵ ॥	ਜਪੁ ੧, ੨੬ : ੧੭	੬
ਆਖਹਿ ਪੜੇ ਕਰਹਿ ਵਖਿਆਣ ॥	ਜਪੁ ੧, ੨੬ : ੧੨	੫
ਆਖਹਿ ਬਰਮੇ ਆਖਹਿ ਇੰਦ ॥	ਜਪੁ ੧, ੨੬ : ੧੩	੫
ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ ॥	ਜਪੁ ੧, ੪ : ੨	੨
ਆਖਹਿ ਵੇਦ ਪਾਠ ਪੁਰਾਣ ॥	ਜਪੁ ੧, ੨੬ : ੧੧	੫
ਆਖਣ ਤਾ ਕਉ ਜਾਈਐ ਜੇ ਭੂਲੜਾ ਹੋਈ ॥	ਸੂਹੀ ੧, ਛੰਤ ੪, ੪ : ੨	੭੬੬
ਆਖਣ ਵਾਲਾ ਕਿਆ ਬੇਚਾਰਾ ॥	ਆਸਾ ੧, ੧, ੪ : ੧	੩੪੯
ਆਖਣ ਵਾਲਾ ਕਿਆ ਵੇਚਾਰਾ ॥	ਆਸਾ ੧, ਸੋਦ ੨, ੪ : ੧	੯
ਆਖਣ ਵਾਲੇ ਜੇਤੜੇ ਸਭਿ ਆਖਿ ਰਹੇ ਲਿਵ ਲਾਇ ॥	ਸਿਰੀ ੧, ਅਸ ੧, ੧ : ੩	੫੩
ਆਖਣਾ ਸੁਨਣਾ ਨਾਮੁ ਅਧਾਰੁ ॥	ਪ੍ਰਭਾ ੧, ਅਸ ੫, ੧ : ੧	੧੩੪੪
ਆਖਣਿ ਅਉਖਾ ਆਖੀਐ ਪਿਆਰੇ ਕਿਉ ਸੁਣੀਐ ਸਚੁ ਨਾਉ ॥	ਸੋਰ ੧, ਅਸ ੩, ੭ : ੧	੬੩੬
ਆਖਣਿ ਅਉਖਾ ਸਾਚਾ ਨਾਉ ॥	ਆਸਾ ੧, ਸੋਦ ੩, ੧ : ੨	੯
ਆਖਣਿ ਅਉਖਾ ਸਾਚਾ ਨਾਉ ॥	ਆਸਾ ੧, ੨, ੧ : ੨	੩੪੯
ਆਖਣਿ ਅਉਖਾ ਸੁਨਣਿ ਅਉਖਾ ਆਖਿ ਨ ਜਾਪੀ ਆਖਿ ॥	ਸਾਰ ੪, ਵਾਰ ੬ ਸ, ੧, ੨ : ੧	੧੨੩੯
ਆਖਣਿ ਅਉਖਾ ਨਾਨਕਾ ਆਖਿ ਨ ਜਾਪੈ ਆਖਿ ॥	ਸਾਰ ੪, ਵਾਰ ੬ ਸ, ੧, ੨ : ੫	੧੨੪੦
ਆਖਣਿ ਆਖਹਿ ਕੇਤੜੇ ਗੁਰ ਬਿਨੁ ਬੂਝ ਨ ਹੋਇ ॥	ਸਿਰੀ ੧, ਅਸ ੧੩, ੩ : ੧	੬੧
ਆਖਣਿ ਆਖੈ ਬਕੈ ਸਭੁ ਕੋਇ ॥	ਆਸਾ ੩, ੪੩, ੩ : ੧	੩੬੨

ਆਖਣਿ ਜਾਈਐ ਜੇ ਭੂਲਾ ਹੋਈ ॥	ਮਾਝ ੩, ਅਸ ੮, ੮ : ੨	-	੧੧੪
ਆਖਣਿ ਜੋਰੁ ਚੁਪੈ ਨਹ ਜੋਰੁ ॥	ਜਪੁ ੧, ੩੩ : ੧	-	੭
ਆਖਣਿ ਤੋਟਿ ਨ ਭਗਤਿ ਭੰਡਾਰੀ ਭਰਿਪੁਰਿ ਰਹਿਆ ਸੋਈ ॥	ਧਨਾ ੧, ਛੰਤ ੧, ੪ : ੫	-	੬੮੮
ਆਖਣੁ ਆਖਿ ਨ ਰਜਿਆ ਸੁਨਣਿ ਨ ਰਜੇ ਕੰਨ ॥	ਮਾਂਝ ੧, ਵਾਰ ੧੯ ਸ. ੨, ੨ : ੧	-	੧੪੭
ਆਖਣੁ ਸੁਨਣਾ ਤੇਰੀ ਬਾਣੀ ॥	ਭੈਰ ੧, ੧, ੩ : ੧	-	੧੧੨੫
ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥	ਸਿਰੀ ੧, ੨੭, ੩ : ੧	-	੨੪
ਆਖਣੁ ਵੇਖਣੁ ਸਭੁ ਸਾਹਿਬ ਤੇ ਹੋਇ ॥	ਬਸੰ ੩, ੧੪, ੪ : ੨	-	੧੧੭੬
ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥	ਸਿਰੀ ੩, ੫੫, ੩ : ੧	-	੩੫
ਆਖਣੁ ਵੇਖਣੁ ਬੋਲਣੁ ਚਲਣੁ ਜੀਵਣੁ ਮਰਣਾ ਧਾਤੁ ॥	ਮਾਝ ੧, ਵਾਰ ੧੫ ਸ, ੧, ੨ : ੩	-	੧੪੫
ਆਖਾ ਜੀਵਾ ਵਿਸਰੈ ਮਰਿ ਜਾਉ ॥	ਆਸਾ ੧, ਸੋਦ ੩, ੧ : ੧	-	੯
ਆਖਾ ਜੀਵਾ ਵਿਸਰੈ ਮਰਿ ਜਾਉ ॥	ਆਸਾ ੧, ੨, ੧ : ੧	-	੩੪੯
ਆਖਾ ਬਿਰਥਾ ਜੀਅ ਕੀ ਹਰਿ ਸਜਣੁ ਮੇਲਹੁ ਰਾਇ ॥	ਰਾਮ ੫, ਵਾਰ ੪ ਸ. ੫, ੧ : ੬	-	੯੫੮
ਆਖਾ ਬਿਰਥਾ ਜੀਅ ਕੀ ਗੁਰੁ ਸਜਣੁ ਦੇਹਿ ਮਿਲਾਇ ਜੀਉ ॥	ਸੂਹੀ ੧, ਕੁਚ, ੩ : ੨	-	੭੬੩
ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥	ਰਾਮ ੫, ੭, ੨ : ੧	-	੮੮੪
ਆਖਿ ਆਖਿ ਮਨੁ ਵਾਵਣਾ ਜਿਉ ਜਿਉ ਜਾਪੈ ਵਾਇ ॥	ਸਿਰੀ ੧, ਅਸ ੧, ੧ : ੧	-	੫੩
ਆਖਿ ਆਖਿ ਰਹੇ ਸਭਿ ਲਿਵ ਲਾਇ ॥	ਬਿਲਾ ੩, ਵਾ ੧, ੨ : ੩	-	੮੪੧
ਆਖਿ ਆਖਿ ਰਹੇ ਲਿਵ ਲਾਇ ॥	ਜਪੁ ੧, ੨੬ : ੧੦	-	੫
ਆਖਿ ਥਕੇ ਕੀਮਤਿ ਨਹੀ ਪਾਈ ॥	ਆਸਾ ੧, ਸੋਦ ੩, ੨ : ੨	-	੯
ਆਖਿ ਥਕੇ ਕੀਮਤਿ ਨਹੀ ਪਾਈ ॥	ਆਸਾ ੧, ੨, ੨ : ੨	-	੩੪੯
ਆਖਿਰ ਬਿਅੰਫਤਮ ਕਸ ਨ ਦਾਰਦ ਚੂੰ ਸਵਦ ਤਕਬੀਰ ॥	ਤਿਲੰ ੧, ੧, ੨ : ੨	-	੭੨੧
ਆਖੀਂ ਸੇਖਾ ਬੰਦਗੀ ਚਲਣੁ ਅਜੁ ਕਿ ਕਲਿ ॥	ਸਲੋ ਫਰ, ੯੭ : ੩	-	੧੩੮੩
ਆਖੁ ਗੁਣਾ ਕਲਿ ਆਈਐ ॥	ਰਾਮ ੧, ਅਸ ੧, ੪*: ੧	-	੯੦੩
ਆਖੂੰ ਆਖਾਂ ਸਦਾ ਸਦਾ ਕਹਣਿ ਨ ਆਵੈ ਤੋਟਿ ॥	ਸਾਰ ੪, ਵਾਰ ੧੦ ਸ, ੧, ੨ : ੨	-	੧੨੪੧
ਆਖੇਰ ਬਿਰਤਿ ਬਾਹਰਿ ਆਇਓ ਧਾਇ ॥	ਭੈਰ ੫, ੪, ੨ : ੧	-	੧੧੩੬
ਆਖੇੜ ਬਿਰਤਿ ਰਾਜਨ ਕੀ ਲੀਲਾ ॥	ਗਉ ੫, ੮੧, ੩ : ੩	-	੧੭੯
ਆਂਗਨਿ ਮੇਰੈ ਸੋਭਾ ਚੰਦ ॥	ਆਸਾ ੫, ੭, ੨ : ੩	-	੩੭੨
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥	ਟੋਡੀ ੫, ੧੧, ੨ : ੨	-	੭੧੪
ਆਗਮ ਨਿਰਗਮ ਜੋਤਿਕ ਜਾਨਹਿ ਬਹੁ ਬਹੁ ਬਿਆਕਰਨਾ ॥	ਆਸਾ ਕਬ, ੫, ੨ : ੧	-	੪੭੬
ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥	ਮਾਰੂ ੫, ਵਾਰ ੭ ਸ. ੫, ੧ : ੧	-	੧੦੯੬
ਆਗਿਆ ਆਵੈ ਆਗਿਆ ਜਾਇ ॥	ਗਉ ੫, ਸੁਖ ੨੩, ੬ : ੯	-	੨੯੪
ਆਗਿਆ ਸਤਿ ਸਹੁ ਹਾਂ ॥	ਆਸਾ ੫, ੧੬੦, ੧*: ੩	-	੪੧੦
ਆਗਿਆਕਾਰੀ ਸਗਲ ਜਗਤੁ ॥	ਆਸਾ ੫, ੧੧, ੨ : ੪	-	੩੭੩
ਆਗਿਆਕਾਰੀ ਸਦਾ ਸੁਖੁ ਭੁੰਚੈ ਜਤ ਕਤ ਪੇਖਉ ਹਰਿ ਗੁਨੀ ॥	ਰਾਮ ੫, ੩, ੨ : ੨	-	੮੮੩
ਆਗਿਆਕਾਰੀ ਸਦਾ ਸੋਹਾਗਣਿ ਆਪਿ ਮੇਲੀ ਕਰਤਾਰਿ ॥	ਸੂਹੀ ੩, ਵਾਰ ੧ ਸ, ੩, ੧ : ੭	-	੭੮੫
ਆਗਿਆਕਾਰੀ ਸੁਘੜ ਸਰੂਪ ॥	ਆਸਾ ੫, ੩, ੩ : ੨	-	੩੭੧
ਆਗਿਆਕਾਰੀ ਹਰਿ ਹਰਿ ਰਾਇ ॥	ਗਉ ੫, ੧੦੩, ੧*: ੨	-	੧੮੬
ਆਗਿਆਕਾਰੀ ਕੀਨੀ ਮਾਇਆ ॥	ਗਉ ੫, ਸੁਖ ੨੩, ੬ : ੬	-	੨੯੪
ਆਗਿਆਕਾਰੀ ਧਾਰੀ ਸਭ ਸ੍ਰਿਸਟਿ ॥	ਗਉ ੫, ਸੁਖ ੧੪, ੬ : ੪	-	੨੮੧
ਆਗਿਆਕਾਰੀ ਬਪੁਰਾ ਜੀਉ ॥	ਗਉ ੫, ਸੁਖ ੧੧, ੫ : ੩	-	੨੭੭
ਆਗਿਆ ਤੁਮਰੀ ਮੀਠੀ ਲਾਗਉ ਕੀਓ ਤੁਹਾਰੋ ਭਾਵਉ ॥	ਟੋਡੀ ੫, ੫, ੨ : ੧	-	੭੧੩
ਆਗਿਆ ਦੂਖ ਸੂਖ ਸਭਿ ਕੀਨੇ ॥	ਮਾਰੂ ੫, ਸੋਲਾ ੧੪. ੧੧ : ੧	-	੧੦੮੬
ਆਗਿਆ ਨਹੀ ਲੀਨੀ ਭਰਮਿ ਭੁਲਾਇਆ ॥	ਗਉ ੧, ਅਸ ੧੪, ੧ : ੩	-	੨੨੭
ਆਗਿਆ ਮਹਿ ਤੇਰੀ ਪ੍ਰਭ ਆਗਿਆ ਹੁਕਮਨ ਸਿਰਿ ਹੁਕਮਾ ॥	ਗੂਜ ੫, ਅਸ ੧, ੭ : ੨	-	੫੦੭
ਆਗਿਆ ਮਹਿ ਭੂਖ ਸੋਈ ਕਰਿ ਸੂਖਾ ਸੋਗ ਹਰਖ ਨਹੀ ਜਾਨਿਓ ॥	ਮਾਰੂ ੫, ੫, ੩ : ੧	-	੧੦੦੦
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥	ਨਟ ੫, ੨, ੧ : ੧	-	੯੭੮
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥	ਸਲੋ ਕਬ, ੧੫ : ੨	-	੧੩੬੫
ਆਗਿ ਲਗਾਇ ਮੰਦਰ ਮੈ ਸੋਵਹਿ ॥	ਗਉ ਕਬ, ਅਸ ੪੪, ੫ : ੨	-	੩੩੨

ਆਚਾਰ ਕਰਹਿ ਸੋਭਾ ਮਹਿ ਲੋਗ ॥	ਆਸਾ ੫, ੧੨, ੩ : ੨	-	੩੭੪
ਆਚਾਰ ਬਿਉਹਾਰ ਜਾਤਿ ਹਰਿ ਗੁਨੀਆ ॥	ਟੋਡੀ ੫, ੧੭, ੩ : ੧	-	੭੧੫
ਆਚਾਰ ਬਿਉਹਾਰ ਬਿਆਪਤ ਇਹ ਜਾਤਿ ॥	ਗਉ ੫, ੮੮, ੪ : ੩	-	੧੮੨
ਆਚਾਰਾ ਵੀਚਾਰੁ ਸਰੀਰਿ ॥	ਧਨਾ ੧, ਅਸ ੨, ੭ : ੧	-	੬੮੬
ਆਚਾਰਿ ਤੂ ਵੀਚਾਰਿ ਆਪੇ ਹਰਿ ਨਾਮੁ ਸੰਜਮ ਜਪ ਤਪੋ ॥	ਤੁਖਾ ੧, ਛੰਤ ੬, ੨ : ੫	-	੧੧੧੩
ਆਚਾਰੀ ਨਹੀ ਜੀਤਿਆ ਜਾਇ ॥	ਆਸਾ ੧, ੨੦, ੫ : ੧	-	੩੫੫
ਆਜੁ ਹਮਾਰੈ ਗ੍ਰਿਹਿ ਬਸੰਤ ॥	ਬਸੰ ੫, ੧, ੧*: ੧	-	੧੧੮੦
ਆਜੁ ਹਮਾਰੈ ਬਨੇ ਫਾਗ ॥	ਬਸੰ ੫, ੧, ੨ : ੧	-	੧੧੮੦
ਆਜੁ ਹਮਾਰੈ ਮਹਾ ਅਨੰਦ ॥	ਬਸੰ ੫, ੧, ੧ : ੩	-	੧੧੮੦
ਆਜੁ ਹਮਾਰੈ ਮੰਗਲਚਾਰ ॥	ਬਸੰ ੫, ੧, ੧ : ੨	-	੧੧੮੦
ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਉ ਚੀਤਿ ॥	ਸੋਰ ੯, ੧, ੨ : ੧	-	੬੩੧
ਆਜੁ ਕਾਲਿ ਮਰਿ ਜਾਈਐ ਪ੍ਰਾਣੀ ਹਰਿ ਜਪੁ ਜਪਿ ਰਿਦੈ ਧਿਆਈ ਹੇ ॥	ਮਾਰੂ ੧, ਸੋਲਾ ੬, ੫ : ੩	-	੧੦੨੫
ਆਜੁ ਕਾਲ੍ਹਿ ਤਜਿ ਜਾਹੁਗੇ ਜਿਉ ਕਾਂਚੁਰੀ ਭੁਯੰਗ ॥	ਸਲੋ ਕਬ, ੪੦ : ੨	-	੧੩੬੬
ਆਜੁ ਕਾਲ੍ਹਿ ਭੁਇ ਲੇਟਣਾ ਊਪਰਿ ਜਾਮੈ ਘਾਸੁ ॥	ਸਲੋ ਕਬ, ੩੮ : ੨	-	੧੩੬੬
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥	ਗੋਂਡ ਨਾਮ, ੭, ੧*: ੧	-	੮੭੪
ਆਜੁ ਮਿਲਾਵਾ ਸੇਖ ਫਰੀਦ ਟਾਕਿਮ ਕੂੰਜੜੀਆ ਮਨਹੁ ਮਚਿੰਦੜੀਆ ॥	ਆਸਾ ਫਰ, ੨, ੧*: ੧	-	੪੮੮
ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ ॥	ਸਿਰੀ ਤ੍ਰਿਲੋ, ੨, ੪ : ੧	-	੯੨
ਆਜੁ ਮੈ ਬੈਸਿਓ ਹਰਿ ਹਾਟ ॥	ਮਲਾ ੫, ੧੪, ੧*: ੧	-	੧੨੬੯
ਆਜੂਨੀ ਸੰਭਉ ॥	ਸਾਰ ੪, ੧੧, ੧*: ੪	-	੧੨੦੧
ਆਜੋਨੀਉ ਭਲ੍ਯੁ ਅਮਲੁ ਸਤਿਗੁਰ ਸੰਗਿ ਨਿਵਾਸ ॥	ਸਵ ੪, ਕਲ੍ਯ, ੧੦ : ੩	-	੧੩੯੮
ਆਜੋਨੀ ਸੰਭਵਿਅਉ ਸੁਜਸੁ ਕਲ੍ਯ ਕਵੀਅਣਿ ਬਖਾਣਿਅਉ ॥	ਸਵ ੫, ਕਲ੍ਯ, ੪ : ੨	-	੧੪੦੭
ਆਜੋਨੀ ਸੰਭਵਿਅਉ ਜਗਤੁ ਗੁਰ ਬਚਨਿ ਤਰਾਯਉ ॥	ਸਵ ੪, ਕਲ੍ਯ, ੮ : ੪	-	੧੩੯੭
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥	ਧਨਾ ੧, ੮, ੨ : ੧	-	੬੬੨
ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥	ਸਲੋ ਕਬ, ੨੩੫ : ੧	-	੧੩੭੭
ਆਠ ਪਹਰ ਉਦਕ ਇਸਨਾਨੀ ॥	ਆਸਾ ੫, ੯੦, ੧ : ੧	-	੩੯੩
ਆਠ ਪਹਰ ਅਪਨਾ ਖਸਮੁ ਧਿਆਵਉ ॥	ਆਸਾ ਨਾਮ, ੩, ੩ : ੨	-	੪੮੫
ਆਠ ਪਹਰ ਅਪਨਾ ਪ੍ਰਭੁ ਸਿਮਰਹ ਏਕੋ ਨਾਮੁ ਧਿਆਏ ਰਾਮ ॥	ਰਾਮ ੫, ਛੰਤ ੩, ੪ : ੨	-	੯੨੬
ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥	ਸਾਰ ੫, ੧੯, ੧*: ੨	-	੧੨੦੭
ਆਠ ਪਹਰ ਅਪੁਨੀ ਲਿਵ ਲਾਇ ॥	ਪ੍ਰਭਾ ੫, ੫, ੪ : ੩	-	੧੩੩੯
ਆਠ ਪਹਰ ਅਰਾਧਿਓ ਹਰਿ ਹਰਿ ਮਨ ਚਿੰਦਿਆ ਫਲੁ ਪਾਇਆ ॥	ਸੋਰ ੫, ੭੨, ੧*: ੨	-	੬੨੭
ਆਠ ਪਹਰ ਆਰਾਧਹੁ ਸੁਆਮੀ ਪੂਰਨ ਘਾਲ ਹਮਾਰੀ ॥	ਸੋਰ ੫, ੪੨, ੧ : ੨	-	੬੧੯
ਆਠ ਪਹਰ ਆਰਾਧੀਐ ਪੂਰਨ ਸਤਿਗੁਰ ਗਿਆਨੁ ॥	ਗਉ ੫, ੧੭੦*, ੧*: ੨	-	੨੧੮
ਆਠ ਪਹਰ ਸੰਗੀ ਬਟਵਾਰੇ ॥	ਗਉ ੫, ੧੫੨, ੧ : ੧	-	੧੯੬
ਆਠ ਪਹਰ ਸਾਲਾਹਿ ਸਿਰਜਨਹਾਰ ਤੂੰ ॥	ਆਸਾ ੫, ੧੦੭, ੧*: ੧	-	੩੯੭
ਆਠ ਪਹਰ ਸਿਮਰਉ ਭਗਵੰਤ ॥	ਪ੍ਰਭਾ ੫, ੩, ੧ : ੨	-	੧੩੩੮
ਆਠ ਪਹਰ ਸਿਮਰਹੁ ਤਿਸੁ ਰਸਨਾ ॥	ਗਉ ੫, ਸੁਖ ੬, ੧ : ੮	-	੨੬੯
ਆਠ ਪਹਰ ਸਿਮਰਹੁ ਪ੍ਰਭ ਨਾਮੁ ॥	ਗਉ ੫, ੯੫, ੩ : ੧	-	੧੮੪
ਆਠ ਪਹਰ ਸਿਮਰਹੁ ਪ੍ਰਭੁ ਅਪਨਾ ਮਨਿ ਤਨਿ ਸਦਾ ਧਿਆਈਐ ॥	ਗੂਜ ੫, ੨੨, ੧*: ੨	-	੫੦੦
ਆਠ ਪਹਰ ਹਰਿ ਸਿਮਰਹੁ ਪ੍ਰਾਣੀ ॥	ਪ੍ਰਭਾ ੫, ੯, ੨ : ੨	-	੧੩੪੦
ਆਠ ਪਹਰ ਹਰਿ ਹਰਿ ਕਉ ਧਿਆਈ ॥	ਮਾਰੂ ੫, ਸੋਲਾ ੧੩, ੧੬ : ੨	-	੧੦੮੫
ਆਠ ਪਹਰ ਹਰਿ ਹਰਿ ਗੁਣ ਗਾਉ ॥	ਗਉ ੫, ੯੭, ੪ : ੩	-	੧੮੫
ਆਠ ਪਹਰ ਹਰਿ ਹਰਿ ਜਸੁ ਗਾਈਐ ॥	ਸੂਹੀ ੫, ੨੩, ੧ : ੨	-	੭੪੧
ਆਠ ਪਹਰ ਹਰਿ ਹਰਿ ਜਪੁ ਜਾਪਿ ॥	ਭੈਰ ੫, ੪੬, ੨ : ੩	-	੧੧੪੯
ਆਠ ਪਹਰ ਹਰਿ ਕਾ ਜਸੁ ਰਵਣਾ ਬਿਖੈ ਠਗਉਰੀ ਲਾਥੀ ॥	ਸੋਰ ੫, ੭੯, ੩ : ੧	-	੬੨੮
ਆਠ ਪਹਰ ਹਰਿ ਕਾ ਨਾਮੁ ਲੇਇ ॥	ਗਉ ੫, ਸੁਖ ੧੮, ੬ : ੫	-	੨੮੭
ਆਠ ਪਹਰ ਹਰਿ ਕੇ ਗੁਣ ਗਾਉ ॥	ਗੋਂਡ ੫, ੧੩, ੨ : ੧	-	੮੬੬
ਆਠ ਪਹਰ ਹਰਿ ਕੇ ਗੁਣ ਗਾਉ ॥	ਰਾਮ ੫, ੩੧, ੪ : ੨	-	੮੯੨

ਆਠ ਪਹਰ ਹਰਿ ਕੇ ਗੁਣ ਗਾਏ ॥	ਵਡ ੫, ੪, ੩ : ੨	੫੬੩
ਆਠ ਪਹਰ ਹਰਿ ਕੇ ਗੁਣ ਗਾਵੈ ਸਿਮਰੈ ਦੀਨ ਦੈਆਲਾ ॥	ਗੂਜ ੫, ੩੨, ੩ : ੧	੫੦੩
ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥	ਗੂਜ ੫, ੯, ੨ : ੧	੪੯੮
ਆਠ ਪਹਰ ਹਰਿ ਧਿਆਇ ਹਰਿ ਜਸੁ ਨਿਤ ਸੁਨ ॥	ਜੈਤ ੫, ਵਾਰ, ੧੭ : ੫	੭੦੯
ਆਠ ਪਹਰ ਹਰਿ ਧਿਆਇ ਕੈ ਮਨ ਇਛ ਪੁਜਾਈ ॥	ਜੈਤ ੫, ਵਾਰ, ੧੫ : ੩	੭੦੯
ਆਠ ਪਹਰ ਹਰਿ ਧਿਆਈਐ ਰਾਮ ॥	ਵਡ ੫, ਛੰਤ ੩, ੩ : ੧	੫੭੮
ਆਠ ਪਹਰ ਹਰਿ ਨਾਮੁ ਸਿਮਰਹੁ ਚਲੈ ਤੇਰੈ ਸਾਥੇ ॥	ਆਸਾ ੫, ਛੰਤ ੧੩, ੧ : ੫	੪੬੧
ਆਠ ਪਹਰ ਹਰਿ ਰਖੁ ਮਨ ਮਾਹੀ ॥	ਮਾਰੂ ੫, ਸੋਲਾ ੧੪, ੩ : ੨	੧੦੮੫
ਆਠ ਪਹਰ ਕਰ ਜੋੜਿ ਸੋ ਪ੍ਰਭੁ ਧਿਆਈਐ ॥	ਜੈਤ ੫, ਛੰਤ ੨, ੨ : ੨	੭੦੪
ਆਠ ਪਹਰ ਕਰ ਜੋੜਿ ਧਿਆਵਉ ॥	ਆਸਾ ੫, ੮੯, ੪ : ੧	੩੯੩
ਆਠ ਪਹਰ ਕਰ ਜੋੜਿ ਧਿਆਵਾ ॥	ਮਾਰੂ ੫, ਸੋਲਾ ੬, ੧੬ : ੨	੧੦੭੭
ਆਠ ਪਹਰ ਕਰ ਜੋੜਿ ਰਹੁ ਤਉ ਭੇਟੈ ਹਰਿ ਰਾਇ ਰੀ ॥	ਆਸਾ ੫, ੧੧੮, ੩ : ੨	੪੦੦
ਆਠ ਪਹਰ ਕੀਰਤਨੁ ਗੁਣ ਗਾਉ ॥	ਭੈਰ ੫, ੪੫, ੪ : ੨	੧੧੪੯
ਆਠ ਪਹਰ ਗਾਈਐ ਗੋਬਿੰਦੁ ॥	ਗੋਂਡ ੫, ੧੪, ੧* : ੧	੮੬੬
ਆਠ ਪਹਰ ਗਾਵਤ ਭਗਵੰਤੁ ॥	ਭੈਰ ੫, ੪੮, ੧ : ੩	੧੧੫੦
ਆਠ ਪਹਰ ਗੁਣ ਸਾਰਦੇ ਰਤੇ ਰੰਗਿ ਅਪਾਰ ॥	ਸਿਰੀ ੫, ੮੧, ੪ : ੩	੪੬
ਆਠ ਪਹਰ ਗੁਣ ਗਾਇਆ ਜੀਉ ॥	ਗਉ ੫, ੧੬੮*, ੩ : ੪	੨੧੭
ਆਠ ਪਹਰ ਗੁਣ ਗਾਇ ਸਾਧੂ ਸੰਗੀਐ ॥	ਆਸਾ ੫, ੧੧੦, ੧* : ੨	੩੯੮
ਆਠ ਪਹਰ ਗੁਣ ਗਾਈ ॥	ਸੋਰ ੫, ੬੬, ੧* : ੨	੬੨੬
ਆਠ ਪਹਰ ਗੁਨ ਗਾਇ ਗੁਬਿੰਦ ॥	ਪ੍ਰਭਾ ੫, ੬, ੧ : ੩	੧੩੩੯
ਆਠ ਪਹਰ ਗੁਨ ਗਾਈਅਹਿ ਤਜੀਅਹਿ ਅਵਰਿ ਜੰਜਾਲ ॥	ਗਉ ੫, ਥਿਤੀ, ੮ ਸ: ੧	੨੯੮
ਆਠ ਪਹਰ ਗੁਨ ਗਾਵਹਿ ਰੰਗਿ ॥	ਸਾਰ ੫, ਅਸ ੨, ੧੧ : ੨	੧੨੩੬
ਆਠ ਪਹਰ ਗੁਨ ਗਾਵਤ ਪ੍ਰਭ ਕੇ ਕਾਮ ਕ੍ਰੋਧ ਇਸੁ ਤਨ ਤੇ ਜਾਤ ॥	ਬਿਲਾ ੫, ੮੪, ੧ : ੨	੮੨੦
ਆਠ ਪਹਰ ਗੋਬਿੰਦ ਗੁਨ ਗਾਵੈ ਜਨੁ ਨਾਨਕੁ ਸਦ ਬਲਿ ਜਾਵੈ ॥	ਸਾਰ ੫, ੮੭, ੨ : ੨	੧੨੨੧
ਆਠ ਪਹਰ ਗੋਵਿੰਦ ਗੁਣ ਗਾਈਐ ਬਿਸਰੁ ਨ ਕੋਈ ਸਾਸਾ ਜੀਉ ॥	ਮਾਝ ੫, ੪੭, ੧ : ੩	੧੦੮
ਆਠ ਪਹਰ ਚਿਤਵੈ ਨਹੀ ਪਹੁਚੈ ਬੁਰਾ ਚਿਤਵਤ ਚਿਤਵਤ ਮਰੀਐ ॥	ਬਿਲਾ ੫, ੯੫, ੧ : ੨	੮੨੩
ਆਠ ਪਹਰ ਜਨ ਕੈ ਸੰਗਿ ਬਸਿਓ ਮਨ ਤੇ ਨਾਹਿ ਬਿਸਾਰਿਓ ॥	ਨਟ ੫, ੪, ੧* : ੨	੯੭੯
ਆਠ ਪਹਰ ਜਨੁ ਏਕੁ ਧਿਆਏ ॥	ਗੋਂਡ ੫, ਅਸ ੧, ੫ : ੩	੮੬੯
ਆਠ ਪਹਰ ਜਨੁ ਹਰਿ ਹਰਿ ਜਪੈ ॥	ਗਉ ੫, ਸੁਖ ੨, ੭ : ੭	੨੬੫
ਆਠ ਪਹਰ ਜਿਸੁ ਵਿਸਰਹਿ ਨਾਹੀ ॥	ਆਸਾ ੫, ੬੧, ੪ : ੧	੩੮੬
ਆਠ ਪਹਰ ਜਿਹਵੇ ਆਰਾਧਿ ॥	ਗਉ ੫, ੮੪, ੩ : ੧	੧੮੦
ਆਠ ਪਹਰ ਜਿਤੁ ਤੁਧੁ ਧਿਆਈ ਨਿਰਮਲ ਹੋਵੈ ਦੇਹਾ ॥	ਸੂਹੀ ੫, ੪੯, ੧ : ੨	੭੪੭
ਆਠ ਪਹਰ ਜਿਨਿ ਖਸਮੁ ਧਿਆਇਆ ॥	ਮਾਰੂ ੫, ਸੋਲਾਂ ੬, ੧੫ : ੨	੧੦੭੭
ਆਠ ਪਹਰ ਤੁਧੁ ਜਾਪੇ ਪਵਨਾ ॥	ਮਾਝ ੫, ਅਸ ੩੫, ੩ : ੧	੧੩੦
ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥	ਬਿਲਾ ੫, ੧੦੯, ੪ : ੧	੮੨੬
ਆਠ ਪਹਰ ਤੇਰੇ ਗੁਣ ਗਾਇਆ ॥	ਮਾਝ ੫, ੪੦, ੪ : ੨	੧੦੬
ਆਠ ਪਹਰ ਤੇਰੇ ਗੁਣ ਗਾਵਾ ॥	ਸੂਹੀ ੫, ੧੭, ੨ : ੨	੭੪੦
ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥	ਸਾਰ ੫, ੬੬, ੨ : ੨	੧੨੧੭
ਆਠ ਪਹਰ ਧਿਆਈਐ ਗੋਪਾਲੁ ॥	ਗਉ ੫, ੧੭੦, ੨ : ੧	੨੦੦
ਆਠ ਪਹਰ ਨਾਨਕ ਗੁਰ ਜਾਪਿ ॥	ਆਸਾ ੫, ੬੭, ੪ : ੨	੩੮੭
ਆਠ ਪਹਰ ਨਾਨਕ ਜਸੁ ਗਾਵੈ ਮਾਂਗਨ ਕਉ ਹਰਿ ਦਾਨ ॥	ਕਾਨ ੫, ੨੧, ੨ : ੨	੧੩੦੨
ਆਠ ਪਹਰ ਨਾਮ ਰੰਗਿ ਰਾਤਾ ॥	ਗੋਂਡ ੫, ਅਸ ੧, ੧ : ੪	੮੬੯
ਆਠ ਪਹਰ ਨਿਕਟਿ ਕਰਿ ਜਾਨੈ ॥	ਆਸਾ ੫, ੮੮, ੧ : ੧	੩੯੨
ਆਠ ਪਹਰ ਪਾਰਬ੍ਰਹਮ ਰੰਗਿ ਰਾਤਾ ॥	ਗਉ ੫, ਸੁਖ ੧੮, ੩ : ੬	੨੮੭
ਆਠ ਪਹਰ ਪਾਰਬ੍ਰਹਮੁ ਧਿਆਈ ਸਦਾ ਸਦਾ ਗੁਨ ਗਾਇਆ ॥	ਪ੍ਰਭਾ ੫, ੪, ੪ : ੧	੧੩੩੯
ਆਠ ਪਹਰ ਪਾਰਬ੍ਰਹਮੁ ਧਿਆਈਐ ॥	ਸੂਹੀ ੫, ੩੪, ੩ : ੧	੭੪੪
ਆਠ ਪਹਰ ਪੂਜਹੁ ਗੁਰ ਪੈਰ ॥	ਗਉ ੫, ੯੨, ੧ : ੪	੧੮੩

ਆਠ ਪਹਰ ਪ੍ਰਭ ਸਿਮਰਹੁ ਪ੍ਰਾਣੀ ॥	ਗਉ ੫, ੧੨੮, ੩ : ੨	-	੧੯੧
ਆਠ ਪਹਰ ਪ੍ਰਭ ਕਉ ਆਰਾਧੀ ਨਾਨਕ ਸਦ ਕੁਰਬਾਨੁ ॥	ਧਨਾ ੫, ੧੮, ੨ : ੨	-	੬੭੫
ਆਠ ਪਹਰ ਪ੍ਰਭ ਕਾ ਜਪੁ ਜਾਪਿ ॥	ਰਾਮ ੫, ੫੮, ੪ : ੧	-	੯੦੧
ਆਠ ਪਹਰ ਪ੍ਰਭ ਕਾ ਨਾਉ ਲੇਇ ॥	ਗੋਂਡ ੫, ੧੨, ੩ : ੪	-	੮੬੫
ਆਠ ਪਹਰ ਪ੍ਰਭ ਕੇ ਗੁਣ ਗਾਵਹ ਪੂਰਨ ਸਬਦਿ ਬੀਚਾਰਿ ॥	ਸਾਰ ੫, ੧੧੨, ੨ : ੧	-	੧੨੨੬
ਆਠ ਪਹਰ ਪ੍ਰਭ ਜਾਨਹੁ ਨੇਰੇ ॥	ਬਿਲਾ ੫, ੨੫, ੧*: ੨	-	੮੦੨
ਆਠ ਪਹਰ ਪ੍ਰਭ ਪੇਖਹੁ ਨੇਰਾ ॥	ਗਉ ੫, ਸੁਖ ੨੨, ੫ : ੭	-	੨੯੩
ਆਠ ਪਹਰ ਪ੍ਰਭ ਬਸਹਿ ਹਜੂਰੇ ॥	ਗਉ ੫, ਸੁਖ ੧੭, ੭ : ੯	-	੨੮੬
ਆਠ ਪਹਰ ਪ੍ਰਭੁ ਅਪਨਾ ਧਿਆਈਐ ਗੁਰ ਪ੍ਰਸਾਦਿ ਭਉ ਤਰੀਐ ॥	ਸੂਹੀ ੫, ੫੮, ੨ : ੧	-	੭੫੦
ਆਠ ਪਹਰ ਪ੍ਰਭੁ ਧਿਆਇ ਤੂੰ ਗੁਣ ਗੋਇੰਦ ਨਿਤ ਗਾਉ ॥	ਸਿਰੀ ੫, ੭੭, ੧*: ੨	-	੪੪
ਆਠ ਪਹਰ ਮਹਾ ਸ੍ਰਮੁ ਪਾਇਆ ਜੈਸੇ ਬਿਰਖ ਜੰਤੀ ਜੋਤ ॥	ਕੇਦਾ ੫, ੧੩, ੧ : ੨	-	੧੧੨੧
ਆਠ ਪਹਰ ਮਨ ਤਾ ਕਉ ਜਾਪਿ ॥	ਰਾਮ ੫, ੪੨, ੩ : ੨	-	੮੯੬
ਆਠ ਪਹਰ ਮਨਿ ਹਰਿ ਜਪੈ ਸਫਲੁ ਜਨਮੁ ਪਰਵਾਣੁ ॥	ਗਉ ੫, ਥਿਤੀ, ੭ : ੫	-	੨੯੮
ਆਠ ਪਹਰ ਮਨੁ ਹਰਿ ਕਉ ਜਾਪੈ ॥	ਗਉ ੫, ੧੭੪, ੨ : ੨	-	੨੦੦
ਆਠ ਪਹਰ ਮੇਰੇ ਮਨ ਗਾਉ ॥	ਭੈਰ ੫, ੪੪, ੧*: ੨	-	੧੧੪੮
ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥	ਟੋਡੀ ੫, ੨੨, ੨ : ੧	-	੭੧੬
ਆਠ ਪਹਰ ਰਾਮ ਨਾਮੁ ਵਾਪਾਰੋ ॥	ਮਾਝ ੫, ੪੩, ੪ : ੨	-	੧੦੭
ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ ॥	ਮਲਾ ੧, ਵਾਰ, ੬ : ੨	-	੧੨੮੦
ਆਢ ਆਢ ਕਉ ਫਿਰਤ ਢੂੰਢਤੇ ਮਨ ਸਗਲ ਤ੍ਰਿਸਨ ਬੁਝਿ ਗਈ ॥	ਆਸਾ ੫, ੧੨੪, ੩ : ੧	-	੪੦੨
ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥	ਆਸਾ ੫, ੨, ੧*: ੨	-	੪੮੭
ਆਢੁ ਦਾਮੁ ਕਿਛੁ ਪਇਆ ਨ ਬੋਲਕ ਜਾਗਾਤੀਆ ਮੋਹਣ ਮੁੰਦਣਿ ਪਈ ॥	ਤੁਖਾ ੪, ਛੰਤ ੪, ੫ : ੩	-	੧੧੧੬
ਆਤਸ ਦੁਨੀਆ ਖੁਨਕ ਨਾਮੁ ਖੁਦਾਇਆ ॥	ਮਲਾ ੧, ਵਾਰ ੨੭ ਸ, ੧, ੨ : ੮	-	੧੨੯੧
ਆਤਮੰ ਸ੍ਰੀ ਬਾਸੁਦੇਵਸ੍ਯ ਜੇ ਕੋਈ ਜਾਨਸਿ ਭੇਵ ॥	ਸਸ ੧, ੪ : ੨	-	੧੩੫੩
ਆਤਮ ਗੜੁ ਬਿਖਮੁ ਤਿਨਾ ਹੀ ਜੀਤਾ ॥	ਮਾਝ ੫, ੧੮, ੩ : ੨	-	੯੯
ਆਤਮ ਘਾਤੀ ਹੈ ਜਗਤ ਕਸਾਈ ॥	ਮਾਝ ੩, ਅਸ ੧੫, ੪ : ੨	-	੧੧੮
ਆਤਮ ਚੀਨਹੁ ਰਿਦੈ ਮੁਰਾਰੀ ॥	ਮਾਰੂ ੧, ਸੋਲਾ ੨੦, ੧੧ : ੨	-	੧੦੪੧
ਆਤਮ ਚੀਨਿ ਤਹਾ ਤੂ ਤਾਰਨ ਸਚੁ ਤਾਰੇ ਤਾਰਣਹਾਰਾ ॥	ਮਲਾ ੧, ੩, ੩ : ੪	-	੧੨੫੫
ਆਤਮ ਚੀਨਿ ਪਰਮ ਰੰਗ ਮਾਨੀ ॥	ਗਉ ੫, ੧੦੭, ੧*: ੨	-	੧੮੭
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥	ਰਾਮ ਨਾਮ, ੪, ੩ : ੨	-	੯੭੩
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥	ਧਨਾ ੫, ੩੫, ੧ : ੨	-	੬੭੯
ਆਤਮ ਜੋਤਿ ਭਈ ਪਰਫੂਲਤਿ ਪੁਰਖੁ ਨਿਰੰਜਨੁ ਦੇਖਿਆ ਹਜੂਰਿ ॥	ਸਾਰ ੪, ੧, ੧ : ੨	-	੧੧੯੮
ਆਤਮ ਦੇਉ ਦੇਉ ਹੈ ਆਤਮੁ ਰਸਿ ਲਾਗੈ ਪੂਜ ਕਰੀਜੈ ॥	ਕਲਿ ੪, ਅਸ ੪, ੧ : ੨	-	੧੩੨੫
ਆਤਮ ਦੇਉ ਪੂਜੀਐ ਬਿਨੁ ਸਤਿਗੁਰ ਬੂਝ ਨ ਪਾਇ ॥	ਸਿਰੀ ੪, ਵਾਰ ੧੩ ਸ, ੩, ੨ : ੩	-	੮੮
ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ ॥	ਬਿਲਾ ੫, ਛੰਤ ੨, ੪ : ੪	-	੮੪੬
ਆਤਮ ਬ੍ਰਹਮੁ ਚੀਨਿ ਸੁਖੁ ਪਾਇਆ ਸਤਸੰਗਤਿ ਪੁਰਖ ਤੁਮਾਰੀ ॥	ਸੋਰ ੪, ੭, ੩ : ੨	-	੬੦੭
ਆਤਮ ਮਹਿ ਪਾਰਬ੍ਰਹਮੁ ਲਹੰਤੇ ॥	ਗਉ ੫, ਸੁਖ ੧੦, ੬ : ੪	-	੨੭੬
ਆਤਮ ਮਹਿ ਰਾਮੁ ਰਾਮ ਮਹਿ ਆਤਮੁ ਚੀਨਸਿ ਗੁਰ ਬੀਚਾਰਾ ॥	ਭੈਰ ੧, ਅਸ ੧, ੧ : ੧	-	੧੧੫੩
ਆਤਮ ਰਸਿ ਸੁਖਿ ਸਹਜਿ ਸਮਾਵਹਿ ॥	ਗਉ ੫, ਸੁਖ ੧੦, ੮ : ੮	-	੨੭੬
ਆਤਮ ਰਸੁ ਜਿਹ ਜਾਨਿਆ ਹਰਿ ਰੰਗ ਸਹਜੇ ਮਾਣੁ ॥	ਗਉ ੫, ਬਾਅ, ੧੩ ਸ: ੧	-	੨੫੨
ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥	ਗਉ ੫, ਸੁਖ ੮, ੩ : ੨	-	੨੭੨
ਆਤਮ ਰਖ੍ਯਾ ਗੋਪਾਲ ਸੁਆਮੀ ਧਨ ਚਰਣ ਰਖ੍ਯਾ ਜਗਦੀਸ੍ਵਰਹ ॥	ਸਸ ੫, ੫੨ : ੨	-	੧੩੫੮
ਆਤਮ ਰਤੰ ਸੰਸਾਰ ਗਹੰ ਤੇ ਨਰ ਨਾਨਕ ਨਿਹਫਲਹ ॥	ਸਸ ੫, ੬੫ : ੨	-	੧੩੬੦
ਆਤਮ ਰਤ ਸੰਗ੍ਰਹਣ ਕਹਣ ਅੰਮ੍ਰਿਤ ਕਲ ਢਾਲਣ ॥	ਸਵ ੨, ਕਲ੍ਯ, ੫ : ੪	-	੧੩੯੧
ਆਤਮ ਰਾਮ ਪਰਗਾਸੁ ਗੁਰ ਤੇ ਹੋਵੈ ॥	ਮਾਝ ੩, ਅਸ ੨੪, ੧ : ੧	-	੧੨੩
ਆਤਮ ਰਾਮ ਪਾਏ ਸੁਖੁ ਥੀਆ ॥	ਮਾਰੂ ੧, ਸੋਲਾ ੧੮, ੭ : ੨	-	੧੦੩੯
ਆਤਮ ਰਾਮੁ ਸੰਸਾਰਾ ॥	ਸੂਹੀ ੧, ਛੰਤ ੨, ੪ : ੧	-	੭੬੪

ਆਤਮ ਰਾਮੁ ਸਭ ਏਕੈ ਹੈ ਪਸਰੇ ਸਭ ਚਰਨ ਤਲੇ ਸਿਰੁ ਦੀਜੈ ॥	ਕਲਿ ੪, ਅਸ ੪, ੬ : ੨	-	੧੩੨੫
ਆਤਮ ਰਾਮੁ ਸਰਬ ਮਹਿ ਪੇਖੁ ॥	ਰਾਮ ੫, ੩੦, ੧ : ੧	-	੮੯੨
ਆਤਮ ਰਾਮੁ ਤਿਸੁ ਨਦਰੀ ਆਇਆ ॥	ਗਉ ੫, ਸੁਖ ੯, ੬ : ੩	-	੨੭੫
ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥	ਸਿਰੀ ੩, ੬੩, ੩ : ੨	-	੩੯
ਆਤਮ ਰਾਮੁ ਪ੍ਰਗਾਸਿਆ ਸਹਜੇ ਸੁਖਿ ਰਹੰਨਿ ॥	ਸੂਹੀ ੩, ਅਸ ੩, ੩ : ੨	-	੭੫੫
ਆਤਮ ਰਾਮੁ ਰਵਿਆ ਸਭ ਅੰਤਰਿ ਕਤ ਆਵੈ ਕਤ ਜਾਈ ਸੰਤਹੁ ॥	ਰਾਮ ੫, ਅਸ ੭, ੫ : ੧	-	੯੧੬
ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥	ਮਾਰੂ ੧, ਸੋਲਾ ੧੦, ੭ : ੩	-	੧੦੩੦
ਆਤਮ ਰਾਮੁ ਲੇਹੁ ਪਰਵਾਣਿ ॥	ਗਉ ਕਬ, ਥਿਤੀ, ੮ : ੨	-	੩੪੩
ਆਤਮਾ ਅਡੋਲੁ ਨ ਡੋਲਈ ਗੁਰ ਕੈ ਭਾਇ ਸੁਭਾਇ ॥	ਸਿਰੀ ੪, ਵਾਰ ੧੨ ਸ, ੩, ੧ : ੩	-	੮੭
ਆਤਮਾ ਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ ॥	ਸਿਰੀ ੪, ਵਾਰ ੧੨ ਸ, ੩, ੧ : ੧	-	੮੭
ਆਤਮਾ ਦ੍ਰਵੈ ਰਹੈ ਲਿਵ ਲਾਇ ॥	ਧਨਾ ੧, ੪, ੧ : ੨	-	੬੬੧
ਆਤਮਾ ਪਰਾਤਮਾ ਏਕੋ ਕਰੈ ॥	ਧਨਾ ੧, ੪, ੧ : ੩	-	੬੬੧
ਆਤਮਾ ਬਾਸੁਦੇਵਸਿ੍ ਜੇ ਕੋ ਜਾਣੈ ਭੇਉ ॥	ਆਸਾ ੧, ਵਾਰ ੧੨ ਸ, ੨, ੪ : ੨	-	੪੬੯
ਆਤਮਾ ਰਾਮੁ ਨ ਪੂਜਨੀ ਦੂਜੈ ਕਿਉ ਸੁਖੁ ਹੋਇ ॥	ਸਲੋ ੩, ੨੦ : ੨	-	੧੪੧੫
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥	ਮਾਰੂ ੪, ਸੋਲਾ ੧, ੧੫ : ੩	-	੧੦੭੦
ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥	ਮਾਰੂ ੧, ਸੋਲਾ ੧੦, ੮ : ੩	-	੧੦੩੦
ਆਤਮੁ ਚੀਨਿ ਰਹੈ ਲਿਵ ਲਾਇਆ ॥	ਆਸਾ ੧, ੧੭, ੩ : ੨	-	੩੫੪
ਆਤਮੁ ਚੀਨੈ ਸੁ ਤਤੁ ਬੀਚਾਰੇ ॥	ਗਉ ੧, ਅਸ ੮, ੮ : ੨	-	੨੨੪
ਆਤਮੁ ਚੀਨਿ੍ ਪਰਮ ਸੁਖੁ ਪਾਇਆ ॥	ਆਸਾ ੫, ੧੫, ੪ : ੨	-	੩੭੫
ਆਤਮੁ ਚੀਨਿ੍ ਭਏ ਨਿਰੰਕਾਰੀ ॥	ਆਸਾ ੧, ਅਸ ੮, ੭ : ੪	-	੪੧੫
ਆਤਮੁ ਜਿਤਾ ਗੁਰਮਤੀ ਆਗੰਜਤ ਪਾਗਾ ॥	ਰਾਮ ੫, ਵਾਰ, ੧੭ : ੪	-	੯੬੫
ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ॥	ਗਉ ੫, ਥਿਤੀ, ੧੫ ਸ: ੧	-	੨੯੯
ਆਤਮੁ ਨ ਚੀਨੈ੍ ਭਰਮੈ ਵਿਚਿ ਸੂਤਾ ॥	ਆਸਾ ੩, ੪੫, ੧ : ੪	-	੩੬੨
ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ ਤਾ ਘਰ ਹੀ ਪਰਚਾ ਪਾਇ ॥	ਸਿਰੀ ੪, ਵਾਰ ੧੨ ਸ, ੩, ੧ : ੨	-	੮੭
ਆਤੁਰੁ ਨਾਮ ਬਿਨੁ ਸੰਸਾਰ ॥	ਸਾਰ ੫, ੧੦੧, ੧*: ੧	-	੧੨੨੩
ਆਥਿ ਸੈਲ ਨੀਚ ਘਰਿ ਹੋਇ ॥	ਰਾਮ ੧, ਓਅੰ, ੧੪ : ੩	-	੯੩੧
ਆਥਿ ਹੋਇ ਤਾ ਮੁਗਧੁ ਸਿਆਨਾ ॥	ਰਾਮ ੧, ਓਅੰ, ੧੪ : ੫	-	੯੩੧
ਆਥਿ ਦੇਖਿ ਨਿਵੈ ਜਿਸੁ ਦੋਇ ॥	ਰਾਮ ੧, ਓਅੰ, ੧੪ : ੪	-	੯੩੧
ਆਦਰੁ ਦਿਤਾ ਪਾਰਬ੍ਰਹਮਿ ਗੁਰੁ ਸੇਵਿਆ ਸਤ ਭਾਇ ਜੀਉ ॥	ਸੂਹੀ ੫, ਅਸ ੩, ੪ : ੩	-	੭੬੦
ਆਦਿ ਅੰਤ ਕੀ ਕੀਮਤਿ ਜਾਨੈ ॥	ਸੂਹੀ ੫, ੨੧, ੩ : ੨	-	੭੪੧
ਆਦਿ ਅੰਤਿ ਜੋ ਰਾਖਨਹਾਰੁ ॥	ਗਉ ੫, ਸੁਖ ੪, ੩ : ੧	-	੨੬੭
ਆਦਿ ਅੰਤਿ ਦਇਆਲ ਪੂਰਨ ਤਿਸੁ ਬਿਨਾ ਨਹੀ ਕੋਇ ॥	ਧਨਾ ੫, ੨੦, ੨ : ੧	-	੬੭੫
ਆਦਿ ਅੰਤਿ ਪ੍ਰਭ ਅਗਮ ਅਗਾਹੀ ॥	ਮਾਰੂ ੫, ੧੯, ੪ : ੧੦	-	੧੦੦੫
ਆਦਿ ਅੰਤਿ ਪ੍ਰਭੁ ਸਦਾ ਸਹਾਈ ਧੰਨੁ ਹਮਾਰਾ ਮੀਤੁ ॥	ਧਨਾ ੫, ੪੬, ੧*: ੨	-	੬੮੨
ਆਦਿ ਅੰਤਿ ਬੇਅੰਤ ਖੋਜਹਿ ਸੁਨੀ ਉਧਰਨ ਸੰਤਸੰਗ ਬਿਧੇ ॥	ਆਸਾ ੫, ਛੰਤ ੬, ੩ : ੫	-	੪੫੬
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥	ਗਉ ਕਬ, ਥਿਤੀ, ੧੬ : ੩	-	੩੪੪
ਆਦਿ ਅੰਤਿ ਮਧਿ ਨਾਨਕ ਕਉ ਸੋ ਪ੍ਰਭੁ ਹੋਆ ਬੇਲੀ ॥	ਸੋਰ ੫, ੨੭, ੪ : ੨	-	੬੧੬
ਆਦਿ ਅੰਤਿ ਮਧਿ ਪ੍ਰਭੁ ਸੋਈ ॥	ਮਾਰੂ ੫, ਸੋਲਾ ੧੩, ੬ : ੧	-	੧੦੮੫
ਆਦਿ ਅੰਤਿ ਮਧਿ ਪ੍ਰਭੁ ਸੋਈ ਦੂਜਾ ਲਵੈ ਨ ਲਾਈ ਜੀਉ ॥	ਮਾਝ ੫, ੪੫, ੩ : ੩	-	੧੦੭
ਆਦਿ ਅੰਤਿ ਮਧਿ ਪ੍ਰਭੁ ਰਵਿਆ ਜਲਿ ਥਲਿ ਮਹੀਅਲਿ ਸੋਈ ॥	ਸੂਹੀ ੫, ਛੰਤ ੧੧, ੨ : ੪	-	੭੮੪
ਆਦਿ ਅੰਤੇ ਮਧਿ ਆਸਾ ਕੂਕਰੀ ਬਿਕਰਾਲ ॥	ਗੂਜ ੫, ੩੦, ੨ : ੧	-	੫੦੨
ਆਦਿ ਅੰਤੇ ਮਧਿ ਸੋਈ ਗੁਰ ਪ੍ਰਸਾਦੀ ਜਾਨਿਆ ॥	ਆਸਾ ੫, ਛੰਤ ੯, ੩ : ੪	-	੪੫੮
ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥	ਮਾਲੀ ੫, ੮, ੧ : ੧	-	੯੮੮
ਆਦਿ ਅੰਤੇ ਮਧਿ ਪੂਰਨ ਊਚ ਅਗਮ ਅਗਾਹ ॥	ਮਾਰੂ ੫, ਅਸ ੨, ੫ : ੨	-	੧੦੧੭
ਆਦਿ ਅੰਤੇ ਮਧਿ ਪੂਰਨ ਸਰਬਤ੍ਰ ਘਟਿ ਘਟਿ ਆਹੀ ॥	ਬਿਹਾ ੫, ੯, ੨ : ੫	-	੫੪੮
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥	ਜਪੁ ੧, ੨੮ : ੫	-	੬
ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ ॥	ਜਪੁ ੧, ੨੯ : ੫	-	੭

ਆਦਿ ਪੁਰਖ ਕਰਤਾਰ ਕਰਣ ਕਾਰਣ ਸਭ ਆਪੇ ॥	ਸਮੁ ੫, ੧ : ੧	-	੧੩੮੫
ਆਦਿ ਪੁਰਖ ਕਾਰਣ ਕਰਤਾਰ ॥	ਗਉ ੫, ਸੁਖ ੨੦, ੭ : ੫	-	੨੯੦
ਆਦਿ ਪੁਰਖ ਗੁਰ ਦਰਸ ਨ ਦੇਖਹਿ ॥	ਆਸਾ ੧, ਅਸ ੯, ੫ : ੩	-	੪੧੬
ਆਦਿ ਪੁਰਖ ਤੇ ਹੋਇ ਅਨਾਦਿ ॥	ਗੋਂਡ ਕਬ, ੧੧, ੧*: ੧	-	੮੭੩
ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ ॥	ਆਸਾ ੧, ਅਸ ੧੧, ੧*: ੨	-	੪੧੭
ਆਦਿ ਪੁਰਖ ਪ੍ਰਭੁ ਪਾਇਆ ॥	ਸੋਰ ੫, ੬੫, ੨ : ੪	-	੬੨੫
ਆਦਿ ਪੁਰਖ ਮਹਿ ਰਹੈ ਸਮਾਇ ॥	ਗਉ ਕਬ, ਥਿਤੀ, ੨ : ੪	-	੩੪੩
ਆਦਿ ਪੁਰਖਿ ਇਕੁ ਚਲਤੁ ਦਿਖਾਇਆ ਜਹ ਦੇਖਾ ਤਹ ਸੋਈ ॥	ਆਸਾ ੧, ਛੰਤ ੩, ੨ : ੫	-	੪੩੭
ਆਦਿ ਪੁਰਖਿ ਜਿਸੁ ਕੀਆ ਦਾਨੁ ॥	ਬਸੰ ੫, ੯, ੪ : ੧	-	੧੧੮੨
ਆਦਿ ਪੁਰਖਿ ਨਿੰਦਕੁ ਭੋਲਾਇਆ ॥	ਭੈਰ ੫, ੩੪, ੪ : ੩	-	੧੧੪੫
ਆਦਿ ਪੁਰਖਿ ਪਰਤਖਿ ਲਿਖ੍ਯ੍ਯਉ ਅਛਰੁ ਮਸਤਕਿ ਧੁਰਿ ॥	ਸਵ ੫, ਮਥੁ, ੨ : ੨	-	੧੪੦੮
ਆਦਿ ਪੁਰਖੁ ਅਪਰੰਪਰਾ ਗੁਰਮੁਖਿ ਹਰਿ ਪਾਏ ॥	ਆਸਾ ੧, ਅਸ ੨੨, ੩ : ੨	-	੪੨੨
ਆਦਿ ਪੁਰਖੁ ਅਪਰੰਪਰੁ ਆਪੇ ॥	ਮਾਝ ੪, ਅਸ਼ ੩੪, ੧ : ੧	-	੧੨੯
ਆਦਿ ਪੁਰਖੁ ਅਪਰੰਪਰੁ ਸੋ ਪ੍ਰਭੁ ਹਰਿ ਨਾਮੁ ਰਿਦੈ ਲੈ ਪਾਰਿ ਪਇਆ ॥	ਰਾਮ ੧, ਅਸ ੭, ੮ : ੨	-	੯੦੬
ਆਦਿ ਪੁਰਖੁ ਅਪਰੰਪਰੁ ਪਿਆਰਾ ਸਤਿਗੁਰਿ ਅਲਖੁ ਲਖਾਇਆ ॥	ਆਸਾ ੧, ਛੰਤ ੨, ੧ : ੪	-	੪੩੬
ਆਦਿ ਪੁਰਖੁ ਆਪੇ ਸ੍ਰਿਸਟਿ ਸਾਜੇ ॥	ਬਿਲਾ ੩, ਵਾ ੨, ੧ : ੧	-	੮੪੨
ਆਦਿ ਪੁਰਖੁ ਨਿਰੰਜਨ ਦੇਉ ॥	ਰਾਮ ੧, ਸਿਗੋ, ੫੧ : ੪	-	੯੪੩
ਆਦਿ ਪੁਰਖੁ ਨਿਰੰਜਨ ਦੇਉ ॥	ਭੈਰ ੩, ੫, ੬ : ੨	-	੧੧੨੯
ਆਦਿ ਪੂਰਨ ਮਧਿ ਪੂਰਨ ਅੰਤਿ ਪੂਰਨ ਪਰਮੇਸੁਰਹ ॥	ਜੈਤ ੫, ਵਾਰ ੧ ਸ, ੫, ੧ : ੧	-	੭੦੫
ਆਦਿ ਮਧਿ ਅੰਤਿ ਹੈ ਸੋਊ ॥	ਮਾਰੂ ੫, ੯, ੧ : ੪	-	੧੦੦੧
ਆਦਿ ਮਧਿ ਅੰਤਿ ਨਿਰੰਕਾਰੰ ॥	ਗਉ ੫, ਬਾਅ, ੧ : ੨	-	੨੫੦
ਆਦਿ ਮਧਿ ਅੰਤਿ ਪ੍ਰਭੁ ਸੋਈ ॥	ਸੂਹੀ ੫, ਅਸ ੨, ੮ : ੧	-	੭੬੦
ਆਦਿ ਮਧਿ ਅੰਤਿ ਪ੍ਰਭੁ ਸੋਈ ਅਵਰੁ ਨ ਕੋਇ ਦਿਖਾਲੀਐ ਜੀਉ ॥	ਮਾਝ ੫, ੨੮, ੨ : ੩	-	੧੦੨
ਆਦਿ ਮਧਿ ਅੰਤਿ ਪ੍ਰਭੁ ਸੋਈ ਸੁੰਦਰ ਗੁਰ ਗੋਪਾਲਾ ॥	ਆਸਾ ੫, ਛੰਤ ੩, ੪ : ੪	-	੪੫੪
ਆਦਿ ਮਧਿ ਅੰਤਿ ਪ੍ਰਭੁ ਸੋਈ ਹਾਥਿ ਤਿਸੈ ਕੈ ਨੇਬੇੜਾ ॥	ਮਾਰੂ ੫, ਸੋਲਾ ੧੦, ੧੫ : ੩	-	੧੦੮੨
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥	ਸਾਰ ੫, ੫੪, ੨ : ੨	-	੧੨੧੫
ਆਦਿ ਮਧਿ ਅੰਤਿ ਪ੍ਰਭੁ ਤੂਹੈ ਸਗਲ ਪਸਾਰਾ ਤੁਮ ਤਨਾ ॥	ਮਾਰੂ ੫, ਸੋਲਾ ੮, ੧੪ : ੩	-	੧੦੭੯
ਆਦਿ ਮਧਿ ਅੰਤਿ ਪ੍ਰਭੁ ਰਵਿਆ ਤ੍ਰਿਸਨ ਬੁਝੀ ਭਰਮੰਗਨਾ ॥	ਮਾਰੂ ੫, ਸੋਲਾ ੯, ੧੧ : ੩	-	੧੦੮੦
ਆਦਿ ਮਧਿ ਅਰੁ ਅੰਤ੍ਰਿ ਪਰਮੇਸਰਿ ਰਖਿਆ ॥	ਗੂਜ ੫, ਵਾਰ ੨੦ ਸ, ੫, ੧ : ੧	-	੫੨੩
ਆਦਿ ਮਧਿ ਜੋ ਅੰਤਿ ਨਿਬਾਹੈ ॥	ਗਉ ੫, ਅਸ ੧੧, ੧ : ੧	-	੨੪੦
ਆਦਿ ਮਧਿ ਪ੍ਰਭੁ ਅੰਤਿ ਸੁਆਮੀ ਅਪਨਾ ਥਾਟੁ ਬਨਾਇਓ ਆਪਿ ॥	ਬਿਲਾ ੫, ੧੦੫, ੧ : ੧	-	੮੨੫
ਆਦਿ ਲੇ ਭਗਤ ਜਿਤੁ ਲਗਿ ਤਰੇ ਸੋ ਗੁਰਿ ਨਾਮੁ ਦ੍ਰਿੜਾਇਅਉ ॥	ਸਵ ੪, ਕਲ੍ਯ, ੭ : ੫	-	੧੩੯੭
ਆਦੇਸੁ ਤਿਸੈ ਆਦੇਸੁ ॥	ਜਪੁ ੧, ੨੮ : ੪	-	੬
ਆਦੇਸੁ ਤਿਸੈ ਆਦੇਸੁ ॥	ਜਪੁ ੧, ੨੯ : ੪	-	੭
ਆਦੇਸੁ ਤਿਸੈ ਆਦੇਸੁ ॥	ਜਪੁ ੧, ੩੦ : ੫	-	੭
ਆਦੇਸੁ ਤਿਸੈ ਆਦੇਸੁ ॥	ਜਪੁ ੧, ੩੧ : ੫	-	੭
ਆਦੇਸੁ ਬਾਬਾ ਆਦੇਸੁ ॥	ਆਸਾ ੧, ਅਸ ੧੧, ੧*: ੧	-	੪੧੭
ਆਧ ਘਰੀ ਕੋਊ ਨਹਿ ਰਾਖੈ ਘਰ ਤੇ ਦੇਤ ਨਿਕਾਰਿ ॥	ਦੇਵ ੯, ੨, ੧ : ੨	-	੫੩੬
ਆਧਿ ਬਿਆਧਿ ਉਪਾਧਿ ਸਭ ਨਾਸੀ ਬਿਨਸੇ ਤੀਨੈ ਤਾਪ ॥	ਸਾਰ ੫, ੧੦੦, ੧*: ੨	-	੧੨੨੩
ਆਧਿ ਬਿਆਧਿ ਉਪਾਧਿ ਰਸ ਕਬਹੂ ਨ ਤੂਟੈ ਤਾਪ ॥	ਗਉ ੫, ਥਿਤੀ, ੩ : ੫	-	੨੯੭
ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ ॥	ਗਉ ਕਬ, ਅਸ ੪੩, ੨ : ੧	-	੩੩੨
ਆਧੇਰੈ ਰਾਹੁ ਨ ਕੋਈ ॥	ਮਾਝ ੧, ਵਾਰ ੧੬ ਸ, ੧, ੧ : ੪	-	੧੪੫
ਆਨ ਉਪਾਉ ਨ ਕੋਊ ਸੂਝੈ ਹਰਿ ਦਾਸਾ ਸਰਣੀ ਪਰਿ ਰਹਾ ॥	ਸਾਰ ੫, ੪, ੪ : ੧	-	੧੨੦੩
ਆਨ ਉਪਾਵ ਸਗਰ ਕੀਏ ਨਹਿ ਦੂਖ ਸਾਕਹਿ ਲਾਹਿ ॥	ਮਲਾ ੫, ੨੪, ੨ : ੧	-	੧੨੭੨
ਆਨ ਉਪਾਵ ਜੇਤੇ ਕਿਛੁ ਕਹੀਅਹਿ ਤੇਤੇ ਸੀਖੇ ਪਾਵਤ ॥	ਸਾਰ ੫, ੯, ੩ : ੧	-	੧੨੦੫
ਆਨ ਉਪਾਵ ਤਿਆਗਿ ਜਨ ਸਗਲੇ ਚਰਨ ਕਮਲ ਰਿਦ ਧਾਰੈ ॥	ਸਾਰ ੫, ੭੨, ੧ : ੨	-	੧੨੧੮
ਆਨ ਉਪਾਵ ਨ ਜੀਵਤ ਮੀਨਾ ਬਿਨੁ ਜਲ ਮਰਨਾ ਤੇਂਹ ॥	ਜੈਤ ੫, ੧੦, ੧ : ੨	-	੭੦੨

ਆਨ ਅਚਾਰ ਬਿਉਹਾਰ ਹੈ ਜੇਤੇ ਬਿਨੁ ਹਰਿ ਸਿਮਰਨ ਫੋਕ ॥	ਧਨਾ ੫, ੫੦, ੨ : ੧	-	੬੮੨
ਆਨ ਅਵਰ ਸਿਵਾਨਿ ਨ ਕਰੀ ॥	ਟੋਡੀ ੫, ੧੭, ੧*: ੨	-	੭੧੫
ਆਨ ਆਪਨਾ ਕਰਤ ਬੀਚਾਰਾ ਤਉ ਲਉ ਬੀਚੁ ਬਿਖਾਈ ॥	ਸੋਰ ੫, ੩, ੧ : ੨	-	੬੦੯
ਆਨ ਸਗਲ ਬਿਧਿ ਕਾਂਮਿ ਨ ਆਵੈ ਹਰਿ ਹਰਿ ਨਾਮੁ ਧਿਆਇਆ ॥	ਧਨਾ ੫, ੨੧, ੧ : ੨	-	੬੭੬
ਆਨ ਸੰਜਮ ਕਿਛੁ ਨ ਸੂਝੈ ਇਹ ਜਤਨ ਕਾਟਿ ਕਲਿ ਕਾਲ ॥	ਧਨਾ ੫, ੨੦, ੧*: ੨	-	੬੭੫
ਆਨ ਸਾਦ ਬਿਸਾਰਿ ਹੋਛੇ ਅਮਰੁ ਜੁਗੁ ਜੁਗੁ ਜੀਉ ॥	ਮਾਰੂ ੫, ੨੮, ੧*: ੨	-	੧੦੦੭
ਆਨ ਸੁਆਦ ਸਭਿ ਫੀਕਿਆ ਕਰਿ ਨਿਰਨਉ ਡੀਠਾ ॥	ਜੈਤ ੫, ਵਾਰ, ੧੧ : ੨	-	੭੦੮
ਆਨ ਸੁਆਦ ਬਿਸਾਰਿ ਸਗਲੇ ਭਲੋ ਨਾਮ ਸੁਆਉ ॥	ਸਾਰ ੫, ੮੪, ੧*: ੨	-	੧੨੨੦
ਆਨ ਸੁਖਾ ਨਹੀ ਆਵਹਿ ਚੀਤਿ ॥	ਗਉ ੫, ੧੫੧, ੩ : ੨	-	੧੯੬
ਆਨ ਕਾਮ ਬਿਕਾਰ ਮਾਇਆ ਸਗਲ ਦੀਸਹਿ ਛਾਰ ॥	ਸਾਰ ੫, ੯੯, ੧*: ੨	-	੧੨੨੩
ਆਨ ਜੰਜਾਰ ਬ੍ਰਿਥਾ ਸ੍ਰਮੁ ਘਾਲਤ ਬਿਨੁ ਹਰਿ ਫੋਕਟ ਗਿਆਨੈ ॥	ਸਾਰ ੫, ੮੯, ੧ : ੧	-	੧੨੨੧
ਆਨ ਜਲਾ ਸਿਉ ਕਾਜੁ ਨ ਕਛੂਐ ਹਰਿ ਬੂੰਦ ਚਾਤ੍ਰਿਕ ਕਉ ਦੀਜੈ ॥	ਕਲਿ ੫, ੧, ੧ : ੧	-	੧੩੨੧
ਆਨ ਤਿਆਗਿ ਜਪਹੁ ਹਰਿ ਨਾਮੁ ॥	ਗਉ ੫, ਸੁਖ ੨੦, ੫ : ੨	-	੨੯੦
ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥	ਧਨਾ ੫, ੩੪, ੨ : ੧	-	੬੭੯
ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ ॥	ਰਾਮ ਸੁੰਦ, ਸਦ, ੩ : ੪	-	੯੨੩
ਆਨੰਦ ਅਨਦਿਨੁ ਸਦਾਂ ਸਾਚਾ ਸਰਬ ਗੁਣ ਜਗਦੀਸਰੈ ॥	ਬਿਹਾ ੫, ੬, ੩ : ੪	-	੫੪੬
ਆਨੰਦ ਅਨਦਿਨੁ ਵਜਹਿ ਵਾਜੇ ਅਹੰ ਮਤਿ ਮਨ ਕੀ ਤਿਆਗੀ ॥	ਬਿਲਾ ੫, ਛੰਤ ੧, ੪ : ੫	-	੮੪੬
ਆਨੰਦ ਅਨਦਿਨੁ ਵਜਹਿ ਵਾਜੇ ਦਿਨਸੁ ਰੈਣਿ ਉਮਾਹਾ ॥	ਬਿਲਾ ੫, ਛੰਤ ੨, ੧ : ੩	-	੮੪੬
ਆਨਦ ਸੂਖ ਭੇਟਤ ਹਰਿ ਨਾਨਕ ਜਨਮੁ ਕ੍ਰਿਤਾਰਥੁ ਸਫਲੁ ਸਵੇਰਾ ॥	ਗਉ ੫, ੧੨੧*, ੨ : ੨	-	੨੦੪
ਆਨੰਦ ਹਰਖ ਸਹਜ ਸਾਚੇ ਮਹਾ ਮੰਗਲ ਗੁਣ ਗਾਇਆ ॥	ਰਾਮ ੫, ਛੰਤ ੨, ੪ : ੫	-	੯੨੫
ਆਨੰਦ ਹਰਿ ਜਸ ਮਹਾ ਮੰਗਲ ਸਰਬ ਦੂਖ ਵਿਸਾਰਿਆ ॥	ਆਸਾ ੫, ਛੰਤ ੬, ੪ : ੪	-	੪੫੬
ਆਨੰਦ ਹਰਿ ਰੂਪ ਦਿਖਾਇਆ ॥	ਰਾਮ ੫, ੪੪, ੨ : ੪	-	੮੯੬
ਆਨੰਦ ਕਰਿ ਸੰਤ ਹਰਿ ਜਪਿ ॥	ਰਾਮ ੫, ੪੦, ੧*: ੧	-	੮੯੫
ਆਨੰਦ ਗੁਣੀ ਗਹੀਰਾ ॥	ਰਾਮ ੫, ੩੫, ੨ : ੨	-	੮੯੩
ਆਨੰਦ ਮਗਨ ਰਸਿ ਰਾਮ ਰੰਗਿ ਨਾਨਕ ਸਰਨਾਗੈ ॥	ਬਿਲਾ ੫, ੬੮, ੨ : ੨	-	੮੧੮
ਆਨਦ ਮੂਲ ਪਰਮ ਪਦੁ ਪਾਵੈ ॥	ਗਉ ਕਬ, ਥਿਤੀ, ੪ : ੨	-	੩੪੩
ਆਨੰਦ ਮੂਲੁ ਅਨਾਥ ਅਧਾਰੀ ॥	ਧਨਾ ੧, ਅਸ ੧, ੫ : ੧	-	੬੮੫
ਆਨਦ ਮੂਲੁ ਸਦਾ ਪੁਰਖੋਤਮੁ ਘਟੁ ਬਿਨਸੈ ਗਗਨੁ ਨ ਜਾਇਲੇ ॥	ਗੋਂਡ ਕਬ, ੩, ੧ : ੨	-	੮੭੦
ਆਨਦ ਮੂਲੁ ਜਗਜੀਵਨ ਦਾਤਾ ਸਭ ਜਨ ਕਉ ਅਨਦੁ ਕਰਹੁ ਹਰਿ ਧਿਆਵੈ ॥	ਗੂਜ ੪, ੬, ੪ : ੧	-	੪੯੪
ਆਨਦ ਮੂਲੁ ਨਾਥੁ ਸਿਰਿ ਨਾਥਾ ਸਤਿਗੁਰੁ ਮੇਲਿ ਮਿਲਾਈ ॥	ਗੂਜ ੧, ਅਸ ੪, ੫ : ੨	-	੫੦੫
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ ॥	ਕਾਨ ੪, ਵਾਰ, ੭ : ੨	-	੧੩੧੫
ਆਨਦ ਰੰਗ ਬਿਨੋਦ ਹਮਾਰੈ ॥	ਕਾਨ ੫, ੨੪, ੧*: ੧	-	੧੩੦੨
ਆਨਦ ਰੂਪ ਅਨੂਪ ਅਗੋਚਰ ਗੁਰ ਮਿਲਿਐ ਭਰਮੁ ਜਾਇਆ ॥	ਮਾਰੂ ੧, ਸੋਲਾ ੨੨, ੩ : ੩	-	੧੦੪੨
ਆਨਦ ਰੂਪ ਧਿਆਵਹੁ ॥	ਬਿਲਾ ੫, ੧੨੮, ੨ : ੩	-	੮੩੦
ਆਨਦ ਰੂਪ ਵਿਟਹੁ ਕੁਰਬਾਣੀ ॥	ਪ੍ਰਭਾ ੧, ਅਸ ੨, ੩ : ੪	-	੧੩੪੨
ਆਨੰਦ ਰੂਪੀ ਪੇਖਿ ਕੈ ਹਉ ਮਹਲੁ ਪਾਵਉਗੀ ॥	ਸਾਰ ੫, ੧੩੬, ੧ : ੨	-	੧੨੩੦
ਆਨਦ ਰੂਪੀ ਮੇਰੋ ਰਾਮਈਆ ॥	ਪ੍ਰਭਾ ਨਾਮ, ੨, ੧*: ੨	-	੧੩੫੧
ਆਨੰਦ ਰੂਪੁ ਅਨੂਪੁ ਸਰੂਪਾ ਗੁਰਿ ਪੂਰੈ ਦੇਖਾਇਆ ॥	ਮਾਰੂ ੧, ਸੋਲਾ ੨੧, ੨ : ੩	-	੧੦੪੧
ਆਨਦ ਰੂਪੁ ਸਭੁ ਨਦਰੀ ਆਇਆ ॥	ਬਿਲਾ ੫, ੧, ੫ : ੩	-	੮੦੧
ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥	ਕਾਨ ੫, ੧੫, ੧ : ੧	-	੧੩੦੦
ਆਨਦਾ ਗੁਨ ਗਾਇ ਮੰਗਲ ਕਸਮਲਾ ਮਿਟਿ ਜਾਹਿ ਪਰੇਰੈ ॥	ਕਾਨ ੫, ੧੬, ੧ : ੧	-	੧੩੦੧
ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥	ਸੂਹੀ ੫, ਛੰਤ ੭, ੨ : ੧	-	੭੮੧
ਆਨੰਦਿ ਮਾਤੇ ਅਨਦਿਨੁ ਜਾਈ ॥	ਗਉ ਕਬ, ੨੭, ੨ : ੨	-	੩੨੮
ਆਨੰਦੁ ਅਨਦਿਨੁ ਹਰਖੁ ਸਾਚਾ ਦੂਖ ਕਿਲਵਿਖ ਪਰਹਰੇ ॥	ਧਨਾ ੧, ਛੰਤ ੧, ੨ : ੫	-	੬੮੭
ਆਨੰਦੁ ਆਨੰਦੁ ਸਭੁ ਕੋ ਕਹੈ ਆਨੰਦੁ ਗੁਰੂ ਤੇ ਜਾਣਿਆ ॥	ਰਾਮ ੩, ਅਨੰ, ੭ : ੧	-	੯੧੭
ਆਨੰਦੁ ਨਿਤ ਮੰਗਲੁ ਗੁਰ ਦਰਸਨੁ ਸਫਲੁ ਸੰਸਾਰਿ ॥	ਸਵ ੪, ਗਯੰ, ੨ : ੨	-	੧੪੦੧
ਆਨ ਦੇਵ ਸਿਉ ਨਾਹੀ ਕਾਮ ॥	ਭੈਰ ਕਬ, ਅਸ ੨, ੧*: ੨	-	੧੧੬੨

ਆਨ ਦੇਵ ਬਦਲਾਵਨਿ ਦੈਹਉ ॥	ਗੋਂਡ ਨਾਮ, ੬, ੧*: ੨	-	੮੭੪
ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥	ਦੇਵ ੫, ੩੨, ੧*: ੨	-	੫੩੪
ਆਨ ਨ ਸੁਨੀਐ ਕਤਹੂੰ ਜਾਈਐ ॥	ਗਉ ੫, ੮੪, ੨ : ੩	-	੧੮੦
ਆਨ ਨ ਜਾਨਾ ਵੇਸਾ ॥	ਰਾਮ ੫, ਅਸ ੧, ੧*: ੨	-	੯੧੨
ਆਨ ਨ ਦੀਸੈ ਕੋਈ ॥	ਰਾਮ ੫, ੧੪, ੧ : ੨	-	੮੮੬
ਆਨ ਨ ਬੀਆ ਤੇਰੀ ਸਮਸਰਿ ॥	ਆਸਾ ੫, ੫, ੩ : ੨	-	੩੭੧
ਆਨ ਨ ਰਸ ਕਸ ਲਵੈ ਨ ਲਾਈ ॥	ਗਉ ੫, ੮੪, ੪ : ੩	-	੧੮੦
ਆਨ ਨਾਹੀ ਸਮਸਰਿ ਉਜੀਆਰੋ ਨਿਰਮਰਿ ਕੋਟਿ ਪਰਾਛਤ ਜਾਹਿ ਨਾਮ ਲੀਏ ਹਰਿ ਹਰਿ ॥	ਸਮੁ ੫, ੨ : ੩	-	੧੩੮੫
ਆਨ ਬਸਤੁ ਸਿਉ ਕਾਜੁ ਨ ਕਛੂਐ ਸੁੰਦਰ ਬਦਨ ਅਲੋਕ ॥	ਸਾਰ ੫, ੧, ੧ : ੨	-	੧੨੫੩
ਆਨ ਬਾਪਾਰ ਬਨਜ ਜੋ ਕਰੀਅਹਿ ਤੇਤੇ ਦੂਖ ਸਹਾਮਾ ॥	ਸਾਰ ੫, ੩੫, ੨ : ੧	-	੧੨੧੧
ਆਨ ਬਿਉਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭੁ ਸਹੀ ॥	ਸਾਰ ੫, ੮੩, ੧ : ੨	-	੧੨੨੦
ਆਨ ਮਨਉ ਤਉ ਪਰ ਘਰ ਜਾਉ ॥	ਗਉ ੧, ੮, ੪ : ੧	-	੧੫੩
ਆਨ ਮਾਰਗ ਜੇਤਾ ਕਿਛੁ ਧਾਈਐ ਤੇਤੋ ਹੀ ਦੁਖੁ ਹਾਵਾ ॥	ਸਾਰ ੫, ੩੯, ੧*: ੨	-	੧੨੧੨
ਆਨ ਰਸਾ ਸਭਿ ਹੋਛੇ ਰੇ ॥	ਆਸਾ ੫, ੨੭, ੧*: ੨	-	੩੭੭
ਆਨ ਰਸਾ ਖਿਨ ਮਹਿ ਲਹਿ ਜਾਤਾ ॥	ਆਸਾ ੫, ੨੭, ੧ : ੨	-	੩੭੭
ਆਨ ਰਸਾ ਜੇਤੇ ਤੈ ਚਾਖੇ ॥	ਗਉ ੫, ੮੪, ੧ : ੧	-	੧੮੦
ਆਨ ਰਸਾ ਦੀਸਹਿ ਸਭਿ ਛਾਰੁ ॥	ਗਉ ੫, ੧੬੩, ੧ : ੧	-	੧੯੮
ਆਨ ਰਸਾ ਮਹਿ ਵਿਆਪੈ ਚਿੰਦ ॥	ਆਸਾ ੫, ੨੭, ੧ : ੪	-	੩੭੭
ਆਨ ਰੰਗ ਫੀਕੇ ਸਭ ਮਾਇਆ ॥	ਗਉ ੫, ੧੪੧, ੩ : ੨	-	੧੯੪
ਆਨ ਰੂਤੀ ਆਨ ਬੋਈਐ ਫਲੁ ਨ ਫੂਲੈ ਤਾਹਿ ॥	ਮਾਰੂ ੫, ੧੩, ੧ : ੨	-	੧੦੦੨
ਆਨਿ ਆਨਿ ਸਮਧਾ ਬਹੁ ਕੀਨੀ ਪਲੁ ਬੈਸੰਤਰ ਭਸਮ ਕਰੀਜੈ ॥	ਕਲਿ ੪, ਅਸ ੨, ੪ : ੧	-	੧੩੨੪
ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥	ਰਾਮ ਨਾਮ, ੧, ੧ : ੧	-	੯੭੨
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥	ਆਸਾ ਨਾਮ, ੨, ੧ : ੧	-	੪੮੫
ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥	ਰਾਮ ਨਾਮ, ੧, ੨ : ੧	-	੯੭੨
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥	ਆਸਾ ਨਾਮ, ੨, ੩ : ੧	-	੪੮੫
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥	ਆਸਾ ਨਾਮ, ੨, ੨ : ੧	-	੪੮੫
ਆਨੁ ਬਿਭੂਤ ਮਿਥਿਆ ਕਰਿ ਮਾਨਹੁ ਸਾਚਾ ਇਹੈ ਸੁਆਉ ॥	ਸਾਰ ੫, ੭੬, ੧ : ੨	-	੧੨੧੯
ਆਪ ਆਪ ਕਾ ਮਰਮੁ ਨ ਜਾਨਾਂ ॥	ਭੈਰ ਕਬ, ੧੬, ੧ : ੧	-	੧੧੬੧
ਆਪਸ ਕਉ ਆਪਹਿ ਆਦੇਸੁ ॥	ਗਉ ੫, ਸੁਖ ੨੧, ੬ : ੩	-	੨੯੧
ਆਪਸ ਕਉ ਆਪਿ ਦੀਨੋ ਮਾਨੁ ॥	ਗਉ ੫, ਸੁਖ ੧੪, ੮ : ੯	-	੨੮੨
ਆਪਸ ਕਉ ਆਪੁ ਮਿਲਾਇਆ ॥	ਮਲਾ ੫, ਛੰਤ ੧, ੪ : ੧	-	੧੨੭੮
ਆਪਸ ਕਉ ਕਰਮਵੰਤੁ ਕਹਾਵੈ ॥	ਗਉ ੫, ਸੁਖ ੧੨, ੧ : ੫	-	੨੭੮
ਆਪਸ ਕਉ ਕਰਿ ਕਛੁ ਨ ਜਨਾਵੈ ॥	ਗਉ ੫, ਸੁਖ ੧੮, ੨ : ੩	-	੨੮੬
ਆਪਸ ਕਉ ਜੋ ਜਾਣੈ ਨੀਚਾ ॥	ਗਉ ੫, ਸੁਖ ੩, ੬ : ੩	-	੨੬੬
ਆਪਸ ਕਉ ਜੋ ਭਲਾ ਕਹਾਵੈ ॥	ਗਉ ੫, ਸੁਖ ੧੨, ੩ : ੭	-	੨੭੮
ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥	ਮਾਰੂ ਕਬ, ੧, ੨ : ੧	-	੧੧੦੫
ਆਪਸ ਕਉ ਬਹੁ ਭਲਾ ਕਰਿ ਜਾਣਹਿ ਮਨਮੁਖਿ ਮਤਿ ਨ ਕਾਈ ॥	ਸੋਰ ੩, ੫, ੩ : ੧	-	੬੦੧
ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕੋਉ ਕਹਹੁ ਕਸਾਈ ॥	ਮਾਰੂ ਕਬ, ੧, ੨ : ੨	-	੧੧੦੩
ਆਪਸੁ ਤੇ ਊਪਰਿ ਸਭ ਜਾਣਹੁ ਤਉ ਦਰਗਹ ਸੁਖੁ ਪਾਵਹੁ ॥	ਰਾਮ ੫, ੨, ੧ : ੨	-	੮੮੩
ਆਪ ਸੇਤੀ ਆਪੁ ਖਾਇਆ ਤਾ ਮਨੁ ਨਿਰਮਲੁ ਹੋਆ ਜੋਤੀ ਜੋਤਿ ਸਮਈ ॥	ਗੂਜ ੩, ੧, ੨ : ੨	-	੪੯੦
ਆਪਹਿ ਆਪ ਆਪਿ ਕਰਤ ਨਿਬੇਰਾ ॥	ਗਉ ੫, ਸੁਖ ੫, ੮ : ੩	-	੨੬੯
ਆਪਹਿ ਏਕ ਆਪਹਿ ਅਨੇਕ ॥	ਗਉ ੫, ਸੁਖ ੧੨, ੬ : ੮	-	੨੭੯
ਆਪਹਿ ਏਕੁ ਆਪਿ ਬਿਸਥਾਰੁ ॥	ਗਉ ੫, ਸੁਖ ੨੨, ੧ : ੨	-	੨੯੨
ਆਪਹਿ ਸੁੰਨ ਆਪਹਿ ਸੁਖ ਆਸਨ ॥	ਗਉ ੫, ਬਾਅ, ੧ : ੩	-	੨੫੦
ਆਪਹਿ ਸੁਨਤ ਆਪ ਹੀ ਜਾਸਨ ॥	ਗਉ ੫, ਬਾਅ, ੧ : ੪	-	੨੫੦
ਆਪਹਿ ਸੂਖਮ ਆਪਹਿ ਅਸਥੂਲ ॥	ਸਾਰ ੫, ਅਸ ੨, ੮ : ੪	-	੧੨੩੬

ਆਪਣੇ ਭਾਣੇ ਵਿਚਿ ਸਦਾ ਰਖੁ ਸੁਆਮੀ ਹਰਿ ਨਾਮੋ ਦੇਹਿ ਵਡਿਆਈ ॥	ਪ੍ਰਭਾ ੩, ੨, ੨ : ੧	੧੩੩੩
ਆਪਣੈ ਅਹੰਕਾਰਿ ਜਗਤੁ ਜਲਿਆ ਮਤ ਤੂੰ ਆਪਣਾ ਆਪੁ ਗਵਾਵਹੇ ॥	ਆਸਾ ੩, ਛੰਤ ੭, ੭ : ੪	੪੪੧
ਆਪਣੈ ਹਥਿ ਵਡਿਆਈਆ ਦੇ ਨਾਮੇ ਲਾਏ ॥	ਆਸਾ ੩, ਅਸ ੨੬, ੮ : ੧	੪੨੫
ਆਪਣੈ ਘਰਿ ਤੂ ਸੁਖਿ ਵਸਹਿ ਪੋਹਿ ਨ ਸਕੈ ਜਮਕਾਲੁ ਜੀਉ ॥	ਵਡ ੩, ਛੰਤ ੩, ੧ : ੨	੫੬੯
ਆਪਣੈ ਭਾਣੈ ਸਦਾ ਰੰਗਿ ਰਾਤਾ ਭਾਣੈ ਮੰਨਿ ਵਸਾਇਦਾ ॥	ਮਾਰੂ ੩, ਸੋਲਾ ੧੫, ੧੦ : ੩	੧੦੫੯
ਆਪਣੈ ਭਾਣੈ ਕਹੁ ਕਿਨਿ ਸੁਖੁ ਪਾਇਆ ਅੰਧਾ ਅੰਧੁ ਕਮਾਈ ॥	ਮਲਾ ੧, ਵਾਰ, ੨੦ : ੫	੧੨੮੭
ਆਪਣੈ ਭਾਣੈ ਕਿਨੈ ਨ ਪਾਇਓ ਜਨ ਵੇਖਹੁ ਮਨਿ ਪਤੀਆਇ ॥	ਕਾਨ ੪, ਵਾਰ ੩ ਸ. ੪, ੨ : ੪	੧੩੧੩
ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ ॥	ਸੋਰ ੩, ੬, ੧ : ੨	੬੦੧
ਆਪਣੈ ਭਾਣੈ ਬਹੁਤਾ ਬੋਲਹਿ ਬੋਲਿਆ ਥਾਇ ਨ ਪਾਇ ॥	ਮਲਾ ੧, ਵਾਰ ੧੨ ਸ, ੩, ੧ : ੨	੧੨੮੩
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥	ਸਿਰੀ ੩, ੪੮, ੪ : ੧	੩੨
ਆਪਣੈ ਮਨਿ ਚਿਤਿ ਕਹੈ ਕਹਾਏ ਬਿਨੁ ਗੁਰ ਆਪੁ ਨ ਜਾਈ ॥	ਸਿਰੀ ੩, ਅਸ ੧੮, ੮ : ੧	੬੫
ਆਪਣੈ ਰੋਹਿ ਆਪੇ ਹੀ ਦਝੈ ॥	ਸਲੋ ੩, ੪੬ : ੨	੧੪੧੮
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ ॥	ਸਲੋ ਕਬ, ੧੦੪ : ੨	੧੩੭੦
ਆਪਨ ਊਚ ਨੀਚ ਘਰਿ ਭੋਜਨੁ ਹਠੇ ਕਰਮ ਕਰਿ ਉਦਰੁ ਭਰਹਿ ॥	ਰਾਮ ਕਬ, ੫, ੨ : ੧	੯੭੦
ਆਪਨ ਆਪ ਆਪ ਹੀ ਅਚਰਜਾ ॥	ਗਉ ੫, ਸੁਖ ੨੧, ੩ : ੯	੨੯੧
ਆਪਨ ਆਪਿ ਆਪਿ ਪ੍ਰਭੁ ਠਾਕੁਰੁ ਪ੍ਰਭੁ ਆਪੇ ਸ੍ਰਿਸਟਿ ਸਵਾਰੇ ॥	ਨਟ ੪, ਅਸ ੪, ੮ : ੧	੯੮੨
ਆਪਨ ਆਪੁ ਆਪਹਿ ਉਪਾਇਓ ॥	ਗਉ ੫, ਬਾਅ, ੧ : ੫	੨੫੦
ਆਪਨ ਸੰਗਿ ਆਪਿ ਪ੍ਰਭ ਰਾਤੇ ॥	ਗਉ ੫, ਸੁਖ ੩, ੭ : ੮	੨੬੬
ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥	ਕਲਿ ੪, ਅਸ ੫, ੬ : ੨	੧੩੨੬
ਆਪਨ ਸੂਤਿ ਸਭੁ ਜਗਤੁ ਪਰੋਇ ॥	ਗਉ ੫, ਸੁਖ ੨੨, ੧ : ੬	੨੯੨
ਆਪਨ ਕਰਮ ਆਪੇ ਹੀ ਬੰਧ ॥	ਰਾਮ ੫, ੧੯, ੧ : ੩	੮੮੮
ਆਪਨ ਕੀਆ ਕਰਹਿ ਆਪਿ ਆਗੈ ਪਾਛੈ ਆਪਿ ॥	ਗਉ ੫, ਬਾਅ, ੫੩ : ੭	੨੬੧
ਆਪਨ ਕੀਆ ਕਛੂ ਨ ਹੋਇ ॥	ਗਉ ੫, ਸੁਖ ੧੫, ੧ : ੭	੨੮੨
ਆਪਨ ਕੀਆ ਕਛੂ ਨ ਹੋਵੈ ਕਿਆ ਕੋ ਕਰੈ ਪਰਾਨੀ ॥	ਕੇਦਾ ਕਬ, ੪, ੩ : ੧	੧੧੨੪
ਆਪਨ ਕੀਆ ਨਾਨਕਾ ਆਪੇ ਹੀ ਫਿਰਿ ਜਾਪਿ ॥	ਗਉ ੫, ਸੁਖ ੨੧, ੨੧ ਸ: ੨	੨੯੦
ਆਪਨ ਖੇਲੁ ਆਪ ਹੀ ਕੀਨੋ ॥	ਗਉ ੫, ਬਾਅ, ੧੭ : ੭	੨੫੩
ਆਪਨ ਖੇਲੁ ਆਪਿ ਕਰਿ ਦੇਖੈ ॥	ਗਉ ੫, ਸੁਖ ੨੧, ੭ : ੯	੨੯੨
ਆਪਨ ਖੇਲੁ ਆਪਿ ਵਰਤੀਜਾ ॥	ਗਉ ੫, ਸੁਖ ੨੧, ੧ : ੯	੨੯੧
ਆਪਨ ਚਲਿਤ ਆਪਿ ਕਰਨੈਹਾਰ ॥	ਗਉ ੫, ਸੁਖ ੨੧, ੨ : ੯	੨੯੧
ਆਪਨ ਚਲਿਤੁ ਆਪ ਹੀ ਕਰੈ ॥	ਗਉ ੫, ਸੁਖ ੧੪, ੬ : ੨	੨੮੧
ਆਪਨ ਜਸੁ ਆਪ ਹੀ ਸੁਨਾ ॥	ਗਉ ੫, ਸੁਖ ੨੩, ੬ : ੪	੨੯੪
ਆਪਨ ਤਨੁ ਨਹੀ ਜਾ ਕੋ ਗਰਬਾ ॥	ਗਉ ੫, ੧੦੬, ੧ : ੧	੧੮੭
ਆਪਨ ਦੇਉ ਦੇਹੁਰਾ ਆਪਨ ਆਪ ਲਗਾਵੈ ਪੂਜਾ ॥	ਸਾਰ ਨਾਮ, ੨, ੧ : ੧	੧੨੫੨
ਆਪਨ ਨਹੀ ਕਾ ਕਉ ਲਪਟਾਇਓ ॥	ਗਉ ੫, ੧੦੬, ੧* : ੧	੧੮੭
ਆਪਨ ਨਗਰੁ ਆਪ ਤੇ ਬਾਧਿਆ ॥	ਗਉ ਕਬ, ੩੦, ੧* : ੧	੩੨੯
ਆਪਨ ਨਾਮੁ ਸਤਿਗੁਰ ਤੇ ਪਾਇਓ ॥	ਗਉ ੫, ੧੦੬, ੧* : ੨	੧੮੭
ਆਪਨ ਬਚਨੁ ਆਪ ਹੀ ਕਰਨਾ ॥	ਬਿਲਾ ੫, ੭, ੧* : ੧	੮੦੩
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥	ਸੋਰ ਰਵਿ, ੨, ੩ : ੧	੬੫੮
ਆਪਨ ਬਿਭਉ ਆਪ ਹੀ ਜਰਨਾ ॥	ਬਿਲਾ ੫, ੭, ੧* : ੨	੮੦੩
ਆਪਨ ਬੀਜਿ ਆਪੇ ਹੀ ਖਾਹਿ ॥	ਗਉ ੫, ਸੁਖ ੧੩, ੫ : ੮	੨੮੦
ਆਪਨ ਮੋਹ ਘਟੇ ਘਟਿ ਦੀਨੇ ॥	ਗਉ ੫, ਬਾਅ, ੭ : ੪	੨੫੧
ਆਪਨ ਰੰਗਿ ਸਹਜ ਪਰਗਾਸੀ ॥	ਪ੍ਰਭਾ ਕਬ, ੧, ੧ : ੨	੧੩੪੯
ਆਪਨ ਰਾਮੁ ਨ ਚੀਨੋ ਖਿਨੂਆ ॥	ਟੋਡੀ ੫, ੧੬, ੧ : ੧	੭੧੫
ਆਪਨ ਲਾਹਿ ਗੁਮਾਨੁ ॥	ਰਾਮ ੫, ੪੨, ੧ : ੨	੮੯੬
ਆਪਨੜਾ ਪ੍ਰਭੁ ਸਹਜਿ ਪਛਾਤਾ ਜਾ ਮਨੁ ਸਾਚੈ ਲਾਇਆ ॥	ਸੂਹੀ ੧, ਛੰਤ ੫, ੨ : ੪	੭੬੬
ਆਪਨੜਾ ਪ੍ਰਭੁ ਨਦਰਿ ਕਰਿ ਦੇਖੈ ਨਾਨਕ ਜੋਤਿ ਜੋਤੀ ਰਲੀਐ ॥	ਵਡ ੪, ੩, ੩ : ੪	੫੬੧
ਆਪਨੜਾ ਮਨੁ ਆਗੈ ਧਰਿਆ ਸਰਬਸੁ ਠਾਕੁਰਿ ਦੀਨੇ ਰਾਮ ॥	ਸੂਹੀ ੫, ਛੰਤ ੮, ੨ : ੨	੭੮੨

ਆਪਨੜਾ ਮਨੁ ਵੇਚੀਐ ਸਿਰੁ ਦੀਜੈ ਨਾਲੇ ॥	ਆਸਾ ੧, ਅਸ ੧੭, ੫ : ੧	-	੪੨੦
ਆਪਨੜੇ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ ॥	ਸਲੋ ਫਰ, ੬ : ੨	-	੧੩੭੮
ਆਪਨੜੇ ਪ੍ਰਭ ਭਾਣਿਆ ਦਰਗਹ ਪੈਧਾ ਜਾਇ ਜੀਉ ॥	ਸੂਹੀ ੫, ਅਸ ੩, ੪ : ੧	-	੭੬੦
ਆਪਨੜੇ ਪ੍ਰਭ ਭਾਣਿਆ ਨਿਤ ਕੇਲ ਕਰੰਤੇ ॥	ਆਸਾ ੫, ੧੧੪, ੩ : ੨	-	੩੯੯
ਆਪਨੜੈ ਘਰਿ ਹਰਿ ਰੰਗੋ ਕੀ ਨ ਮਾਣੇਹਿ ॥	ਤਿਲੰ ੧, ੪, ੧ : ੨	-	੭੨੨
ਆਪਨੜੈ ਘਰਿ ਜਾਈਐ ਪੈਰ ਤਿਨ੍ਾ ਦੇ ਚੁੰਮਿ ॥	ਸਲੋ ਫਰ, ੭ : ੨	-	੧੩੭੮
ਆਪਨੜੈ ਪ੍ਰਭਿ ਆਪਿ ਸੀਗਾਰੀ ਸੋਭਾਵੰਤੀ ਨਾਰੇ ਰਾਮ ॥	ਸੂਹੀ ੫, ਛੰਤ ੮, ੩ : ੨	-	੭੮੨
ਆਪਨੜੈ ਮਨਿ ਚਿਤਿ ਕਹਨਿ ਚੰਗੇਰਿਆ ॥	ਮਾਝ ੧, ਵਾਰ, ੧੧ : ੩	-	੧੪੩
ਆਪਨਾ ਗੁਰੁ ਸੇਵਿ ਸਦ ਹੀ ਰਮਹੁ ਗੁਣ ਗੋਬਿੰਦ ॥	ਗੂਜ ੫, ੨੮, ੧ : ੧	-	੫੦੧
ਆਪਨਾ ਤਜਿ ਅਭਿਮਾਨੁ ॥	ਰਾਮ ੫, ੪੦, ੧ : ੨	-	੮੯੫
ਆਪਨਾ ਪ੍ਰਭੁ ਆਇਆ ਚੀਤਿ ॥	ਬਿਲਾ ੫, ੧੧੧, ੧*: ੧	-	੮੨੬
ਆਪਨੈ ਭਾਣੈ ਲਏ ਸਮਾਏ ॥	ਗਉ ੫, ਸੁਖ ੨੨, ੧ : ੪	-	੨੯੨
ਆਪ ਪਛਾਣੈ ਹਰਿ ਮਿਲੈ ਬਹੁੜਿ ਨ ਮਰਣਾ ਹੋਇ ॥	ਸਲੋ ੧, ੮ : ੨	-	੧੪੧੦
ਆਪ ਪਰ ਕਾ ਕਛੁ ਨ ਜਾਣੈ ਸਦਾ ਸਹਜਿ ਸੁਭਾਇ ॥	ਮਾਰੂ ੫, ਅਸ ੩, ੭ : ੨	-	੧੦੧੮
ਆਪ ਪਰ ਕਾ ਕਛੂ ਨ ਜਾਨੈ ਕਾਮ ਕ੍ਰੋਧਹਿ ਜਾਰਿ ॥	ਸਾਰ ੫, ੧੦੭, ੧ : ੨	-	੧੨੨੫
ਆਪਾ ਦੇਖਿ ਅਵਰ ਨਹੀ ਦੇਖੈ ਕਾਹੇ ਕਉ ਝਖ ਮਾਰੈ ॥	ਆਸਾ ਕਬ, ੨੯, ੧ : ੨	-	੪੮੩
ਆਪਾ ਪਦੁ ਨਿਰਬਾਣੁ ਨ ਚੀਨਿ੍ਆ ਇਨ ਬਿਧਿ ਅਭਿਉ ਨ ਚੂਕੇ ॥	ਆਸਾ ਕਬ, ੧, ੨ : ੨	-	੪੭੫
ਆਪਾ ਮਧੇ ਆਪੁ ਪਰਗਾਸਿਆ ਪਾਇਆ ਅੰਮ੍ਰਿਤੁ ਨਾਮੁ ॥	ਪ੍ਰਭਾ ੧, ੭, ੧ : ੨.	-	੧੩੨੯
ਆਪਿ ਉਧਰੇ ਸਭਿ ਕੁਲ ਉਧਾਰਣਹਾਰੁ ॥	ਭੈਰ ੩, ੭, ੨ : ੨	-	੧੧੨੯
ਆਪਿ ਉਧਰੇ ਕੁਲ ਸਗਲ ਨਿਸਤਾਰੇ ॥	ਗਉ ੩, ੩੩, ੨ : ੭	-	੧੬੧
ਆਪਿ ਉਪਦੇਸੈ ਸਮਝੈ ਆਪਿ ॥	ਗਉ ੫, ਸੁਖ ੧੨, ੭ : ੧	-	੨੭੯
ਆਪਿ ਉਪਾਇਆ ਜਗਤੁ ਸਬਾਇਆ ॥	ਮਾਰੂ ੧, ਸੋਲਾ ੩, ੮ : ੧	-	੧੦੨੨
ਆਪਿ ਉਪਾਇ ਆਪੇ ਘਟ ਥਾਪਿ ॥	ਰਾਮ ੧, ਓਅੰ, ੧੫ : ੪	-	੯੩੧
ਆਪਿ ਉਪਾਇ ਸਭ ਕੀਮਤਿ ਪਾਈ ॥	ਬਿਲਾ ੩, ਵਾ ੧, ੭ : ੨	-	੮੪੧
ਆਪਿ ਉਪਾਇ ਖਪਾਇਦਾ ਸਚੇ ਦੀਨ ਦਇਆਲਾ ॥	ਸੂਹੀ ੩, ਵਾਰ, ੧ : ੩	-	੭੮੫
ਆਪਿ ਉਪਾਇ ਖਪਾਏ ਸੋਈ ॥	ਮਾਰੂ ੩, ਸੋਲਾ ੧੮, ੧੪ : ੨	-	੧੦੬੨
ਆਪਿ ਉਪਾਇ ਰਚਿਓਨੁ ਪਸਾਰਾ ਆਪੇ ਘਟਿ ਘਟਿ ਸਾਰਣਾ ॥	ਮਾਰੂ ੫, ਸੋਲਾ ੬, ੨ : ੩	-	੧੦੭੬
ਆਪਿ ਉਪਾਏ ਉਪਾਵਣਹਾਰਾ ਅਪਣਾ ਕੀਆ ਪਾਲਣਾ ॥	ਮਾਰੂ ੫, ਸੋਲਾ ੬, ੯ : ੩	-	੧੦੭੭
ਆਪਿ ਉਪਾਏ ਉਪਾਵਣਹਾਰੁ ॥	ਬਿਲਾ ੩, ਵਾ ੨, ੮ : ੫	-	੮੪੨
ਆਪਿ ਉਪਾਏ ਆਪਿ ਸਮਾਏ ਹੁਕਮੀ ਹੁਕਮੁ ਪਛਾਣਾ ॥	ਧਨਾ ੧, ਛੰਤ ੨, ੨ : ੪	-	੬੮੮
ਆਪਿ ਉਪਾਏ ਆਪਿ ਖਪਾਏ ॥	ਮਾਰੂ ੧, ਸੋਲਾ ੧, ੨ : ੧	-	੧੦੨੦
ਆਪਿ ਉਪਾਏ ਆਪਿ ਪ੍ਰਤਿਪਾਲੇ ਜੀਅ ਜੰਤ ਸਭਿ ਸਾਜੇ ॥	ਵਡ ੫, ਛੰਤ ੩, ੪ : ੫	-	੫੭੮
ਆਪਿ ਉਪਾਏ ਆਪੇ ਦੇਇ ॥	ਆਸਾ ੧, ੩, ੩ : ੧	-	੩੪੯
ਆਪਿ ਉਪਾਏ ਕਰਿ ਵੇਖੈ ਵੇਕਾ ॥	ਬਿਲਾ ੩, ਵਾ ੧, ੬ : ੩	-	੮੪੧
ਆਪਿ ਉਪਾਏ ਕਰੇ ਆਪਿ ਆਪੇ ਨਦਰਿ ਕਰੇਇ ॥	ਮਾਰੂ ੩, ਵਾਰ ੧੧ ਸ, ੩, ੨ : ੧	-	੧੦੯੦
ਆਪਿ ਉਪਾਏ ਤੈ ਆਪੇ ਵੇਖੈ ॥	ਮਾਝ ੩, ਅਸ ੩੨, ੮ : ੧	-	੧੨੯
ਆਪਿ ਉਪਾਏ ਥਾਪਿ ਉਥਾਪਿ ॥	ਆਸਾ ੧, ਅਸ ੪, ੭ : ੨	-	੪੧੩
ਆਪਿ ਉਪਾਏ ਦਾਨੁ ਸਮਾਹੇ ॥	ਮਾਰੂ ੧, ਸੋਲਾ ੫, ੧੧ : ੨	-	੧੦੨੫
ਆਪਿ ਉਪਾਏ ਧੰਧੈ ਲਾਏ ॥	ਮਾਝ ੩, ਅਸ ੫, ੮ : ੧	-	੧੧੨
ਆਪਿ ਉਪਾਏ ਨਾਨਕਾ ਆਪੇ ਰਖੈ ਵੇਕ ॥	ਸਾਰ ੪, ਵਾਰ ੨ ਸ, ੨, ੧ : ੧	-	੧੨੩੮
ਆਪਿ ਉਪਾਏ ਮੇਦਨੀ ਆਪੇ ਕਰਦਾ ਸਾਰ ॥	ਮਲਾ ੧, ਵਾਰ, ੨੨ : ੧	-	੧੨੮੮
ਆਪਿ ਉਪਾਵਹਿ ਆਪਿ ਖਪਾਵਹਿ ਤੁਧੁ ਲੇਪੁ ਨਹੀ ਇਕੁ ਤਿਲੁ ਰੰਗਾਂ ॥	ਮਾਰੂ ੫, ਸੋਲਾ ੧੧, ੧੫ : ੩	-	੧੦੮੩
ਆਪਿ ਉਪਾਵਣਹਾਰ ਆਪੇ ਹੀ ਮਾਰਦਾ ॥	ਗੂਜ ੫, ਵਾਰ, ੪ : ੩	-	੫੧੮
ਆਪਿ ਉਪਾਵਨ ਆਪਿ ਸਧਰਨਾ ॥	ਬਿਲਾ ੫, ੭, ੧ : ੧	-	੮੦੩
ਆਪਿ ਉਲਾਮੇ ਚਿਤਿ ਧਰੇਇ ॥	ਆਸਾ ੧, ੩, ੨ : ੨	-	੩੪੯
ਆਪਿ ਅਕਾਰੁ ਆਪਿ ਨਿਰੰਕਾਰੁ ॥	ਗੋਂਡ ੫, ੫, ੩ : ੩	-	੮੬੩
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥	ਸੋਰ ੪, ੬, ੩ : ੧	-	੬੦੬

ਆਪਿ ਅਗੋਚਰੁ ਧੰਧੈ ਲੋਈ ॥	ਰਾਮ ੧, ਓਅੰ, ੧੫ : ੫	-	੯੩੧
ਆਪਿ ਅਗੋਚਰੁ ਪੁਰਖੁ ਨਿਰਾਲਾ ॥	ਬਿਲਾ ੧, ਥਿਤੀ, ੬ : ੨	-	੮੩੯
ਆਪਿ ਅਡੋਲੁ ਨ ਕਬਹੂ ਡੋਲੈ ॥	ਗਉ ੫, ਸੁਖ ੨੩, ੩ : ੪	-	੨੯੪
ਆਪਿ ਅਤੀਤੁ ਅਜੋਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ॥	ਮਾਰੂ ੧, ਸੋਲਾ ੨੧, ੧੨ : ੩	-	੧੦੪੨
ਆਪਿ ਅਤੀਤੁ ਅਲਿਪਤੁ ਹੈ ਨਿਰਜੋਗੁ ਹਰਿ ਜੋਗੀ ॥	ਗੂਜ ੩, ਵਾਰ, ੧੩ : ੩	-	੫੧੪
ਆਪਿ ਅਪਰੰਪਰੁ ਆਪਿ ਵੀਚਾਰੀ ॥	ਮਾਰੂ ੩, ਸੋਲਾ ੧੬, ੯ : ੧	-	੧੦੬੦
ਆਪਿ ਅਭੁਲੁ ਸਚਾ ਸਚੁ ਸੋਇ ॥	ਬਸੰ ੩, ੯, ੪ : ੧	-	੧੧੭੫
ਆਪਿ ਅਭੁਲੁ ਨ ਕਬਹੂ ਭੁਲਾ ॥	ਮਾਰੂ ੧, ਸੋਲਾ ੨, ੧੧ : ੨	-	੧੦੨੨
ਆਪਿ ਅਭੁਲੁ ਨ ਭੁਲਈ ਪਿਆਰਾ ਅਵਰੁ ਨ ਦੂਜਾ ਜਾਪੈ ॥	ਸੋਰ ੪, ੩, ੨ : ੩	-	੬੦੫
ਆਪਿ ਅਭੁਲੁ ਨ ਭੁਲੈ ਕਬ ਹੀ ਸਭੁ ਸਚੁ ਤਪਾਵਸੁ ਸਚੁ ਥਿਆ ॥	ਬਿਹਾ ੪, ਵਾਰ, ੧੩ : ੪	-	੫੫੩
ਆਪਿ ਅਲਿਪਤੁ ਸਦਾ ਰਹੈ ਹੋਰਿ ਧੰਧੈ ਸਭਿ ਧਾਵਹਿ ॥	ਰਾਮ ੩, ਵਾਰ, ੮ : ੧	-	੯੫੦
ਆਪਿ ਅਲੇਖੁ ਕੁਦਰਤਿ ਹੈ ਦੇਖਾ ॥	ਮਾਰੂ ੧, ਸੋਲਾ ੨੧, ੧੨ : ੨	-	੧੦੪੨
ਆਪਿ ਅਲੇਖੁ ਕੁਦਰਤਿ ਕਰਿ ਦੇਖੈ ਹੁਕਮਿ ਚਲਾਏ ਸੋਈ ਜੀਉ ॥	ਸੋਰ ੧, ੧੧, ੧ : ੨	-	੫੯੮
ਆਪਿ ਅਲੇਪਾ ਨਿਰਗੁਨੁ ਰਹਤਾ ॥	ਆਸਾ ੫, ੬੪, ੩ : ੨	-	੩੮੭
ਆਪਿ ਇਕੰਤੀ ਆਪਿ ਪਸਾਰਾ ॥	ਮਾਝ ੫, ੪੮, ੩ : ੨	-	੧੦੮
ਆਪਿ ਇਕਾਤੀ ਹੋਇ ਰਹੈ ਆਪੇ-ਵਡ ਪਰਵਾਰੁ ॥	ਬਿਹਾ ੪, ਵਾਰ, ੨੧ : ੩	-	੫੫੬
ਆਪਿ ਸਹਾਈ ਹੋਆ ॥	ਸੋਰ ੫, ੭੮, ੨ : ੧	-	੬੨੮
ਆਪਿ ਸਚਾ ਸਭੁ ਸਚੁ ਹੈ ਗੁਰ ਸਬਦਿ ਬੁਝਾਈ ॥	ਮਾਰੂ ੧, ਅਸ ੫, ੩ : ੧	-	੧੦੧੧
ਆਪਿ ਸਤਿ ਸਤਿ ਸਭ ਧਾਰੀ ॥	ਗਉ ੫, ਸੁਖ ੧੭, ੧ : ੫	-	੨੮੫
ਆਪਿ ਸਤਿ ਕੀਆ ਸਭੁ ਸਤਿ ॥	ਗਉ ੫, ਸੁਖ ੧੬, ੭ : ੫	-	੨੮੪
ਆਪਿ ਸਤਿ ਕੀਆ ਸਭੁ ਸਤਿ ॥	ਗਉ ੫, ਸੁਖ ੨੩, ੫ : ੧	-	੨੯੪
ਆਪਿ ਸਮੁੰਦੁ ਆਪਿ ਹੈ ਸਾਗਰੁ ਆਪੇ ਹੀ ਵਿਚਿ ਰਤਨ ਧਰੇ ॥	ਬਿਹਾ ੪, ਵਾਰ, ੯ : ੨	-	੫੫੨
ਆਪਿ ਸਰਾਫੁ ਕਸਵਟੀ ਲਾਏ ॥	ਬਿਲਾ ੩, ੨, ੨ : ੧	-	੭੯੭
ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥	ਰਾਮ ੩, ਅਸ ੫, ੧੦ : ੧	-	੯੧੨
ਆਪਿ ਸਾਚੁ ਧਾਰੀ ਸਭ ਸਾਚੁ ॥	ਗਉ ੫, ਸੁਖ ੨੩, ੭ : ੫	-	੨੯੪
ਆਪਿ ਸਾਜੇ ਥਾਪਿ ਵੇਖੈ ਤਿਸੈ ਭਾਣਾ ਭਾਇਆ ॥	ਸੂਹੀ ੧, ਛੰਤ ੫, ੫ : ੫	-	੭੬੭
ਆਪਿ ਸਿਰੰਦਾ ਸਚਾ ਸੋਈ ॥	ਮਾਰੂ ੩, ਸੋਲਾ ੧੮, ੧੪ : ੧	-	੧੦੬੨
ਆਪਿ ਸੁ ਗਿਆਨੀ ਆਪਿ ਧਿਆਨੀ ਆਪਿ ਸਤਵੰਤਾ ਅਤਿ ਗਾੜਾ ॥	ਮਾਰੂ ੫, ਸੋਲਾ ੧੦, ੧੧ : ੩	-	੧੦੮੧
ਆਪਿ ਸੁਜਾਣੁ ਨ ਭੁਲਈ ਸਚਾ ਵਡ ਕਿਰਸਾਣੁ ॥	ਸਿਰੀ ੧, ੧੩, ੨ : ੧	-	੧੯
ਆਪਿ ਸੁਣੀ ਤੈ ਆਪਿ ਵਖਾਣੀ ॥	ਮਾਰੂ ੫, ਸੋਲਾ ੪, ੮ : ੨	-	੧੦੭੫
ਆਪਿ ਹੋਆ ਸਦਾ ਮੁਕਤੁ ਸਭੁ ਕੁਲੁ ਨਿਸਤਾਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੩	-	੮੬
ਆਪਿ ਕਥੈ ਆਪਿ ਸੁਨਨੈਹਾਰੁ ॥	ਗਉ ੫, ਸੁਖ ੨੨, ੧ : ੧	-	੨੯੨
ਆਪਿ ਕਮਾਉ ਅਵਰਾ ਉਪਦੇਸ ॥	ਗਉ ੫, ੯੭, ੩ : ੩	-	੧੮੫
ਆਪਿ ਕਰਹਿ ਆਪਿ ਕਰਣੈਹਾਰੇ ॥	ਬਸੰ ੫, ੧੭, ੪ : ੧	-	੧੧੮੫
ਆਪਿ ਕਰਹੁ ਪ੍ਰਭ ਦਾਨੁ ਆਪੇ ਆਪਿ ਲੇਹੁ ॥	ਜੈਤ ੫, ਵਾਰ, ੨੦ : ੩	-	੭੧੦
ਆਪਿ ਕਰਤਾ ਆਪਿ ਭੁਗਤਾ ਆਪਿ ਸਗਲ ਬੀਚਾਰੀਆ ॥	ਧਨਾ ੫, ਛੰਤ ੧, ੩ : ੫	-	੬੯੧
ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ ॥	ਬਿਲਾ ੫, ਛੰਤ ੨, ੪ : ੫	-	੮੪੬
ਆਪਿ ਕਰਤਾ ਕਰੇ ਸੋਈ ਆਪਿ ਦੇਇ ਤ ਪਾਈਐ ॥	ਧਨਾ ੪, ਛੰਤ ੧, ੧ : ੫	-	੬੯੦
ਆਪਿ ਕਰਤਾ ਕਰੇ ਸੋਈ ਪ੍ਰਭੁ ਆਪਿ ਅੰਤਿ ਨਿਰੰਤਰੇ ॥	ਸੂਹੀ ੧, ਛੰਤ ੫, ੮ : ੪	-	੭੬੭
ਆਪਿ ਕਰਾਏ ਆਪਿ ਕਰੇਇ ॥	ਆਸਾ ੧, ੩, ੨ : ੧	-	੩੪੯
ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥	ਸੋਰ ੪, ੧, ੩ : ੨	-	੬੦੪
ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥	ਆਸਾ ੧, ਵਾਰ, ੨੩ : ੨	-	੪੭੫
ਆਪਿ ਕਰਾਏ ਕਰਤਾ ਸੋਈ ॥	ਮਾਂਝ ੩, ਅਸ ੨੪, ੮ : ੧	-	੧੨੪
ਆਪਿ ਕਰਾਏ ਕਰੇ ਆਪਿ ਆਪੇ ਹਰਿ ਰਖਾ ॥	ਮਾਰੂ ੩, ਵਾਰ, ੩ : ੫	-	੧੦੮੮
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥	ਆਸਾ ੧, ਵਾਰ, ੨੩ : ੪	-	੪੭੫
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥	ਮਲਾ ੧, ਵਾਰ, ੧੦ : ੧	-	੧੨੮੨
ਆਪਿ ਕਰਾਏ ਕਰੇ ਆਪਿ ਜੀਉ ਆਪੇ ਸਬਦਿ ਸਵਾਰੇ ॥	ਗਉ ੩, ਛੰਤ ੪, ੪ : ੧	-	੨੪੬

ਆਪਿ ਮਿਲਾਇ ਲਏ ਪ੍ਰਭੁ ਸੋਇ ॥	ਗਉ ੫, ਸੁਖ ੨੩, ੮ : ੨	-	੨੯੪
ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ ॥	ਵਡ ੩, ਅਲਾ ੩, ੪ : ੨	-	੫੮੪
ਆਪਿ ਮਿਲਾਵੈ ਸਚੁ ਤਾ ਮਨਿ ਭਾਵਈ ॥	ਆਸਾ ੧, ਅਸ ੧੭, ੨ : ੧	-	੪੨੦
ਆਪਿ ਮਿਲਿਆ ਜਗਜੀਵਨੁ ਦਾਤਾ ॥	ਮਾਰੂ ੩, ਸੋਲਾ ੧, ੭ : ੨	-	੧੦੪੪
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥	ਮਾਰੂ ੪, ਸੋਲਾ ੧, ੧੬ : ੩	-	੧੦੭੦
ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥	ਸੂਹੀ ੧, ਛੰਤ ੫, ੬ : ੨	-	੭੬੭
ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥	ਧਨਾ ੩, ੭, ੩ : ੩	-	੬੬੪
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥	ਬਿਲਾ ੫, ੫੫, ੩ : ੧	-	੮੧੪
ਆਪਿ ਮੁਕਤੁ ਮੁਕਤੁ ਕਰੈ ਸੰਸਾਰੁ ॥	ਗਉ ੫, ਸੁਖ ੨੩, ੮ : ੯	-	੨੯੫
ਆਪਿ ਮੁਕਤੁ ਮੋ ਕਉ ਪ੍ਰਭੁ ਮੇਲੇ ਐਸੋ ਕਹਾ ਲਹਾ ॥	ਮਾਰੂ ੫, ੧੫, ੧*: ੨	-	੧੦੦੩
ਆਪਿ ਮੂਆ ਮਨੁ ਮਨ ਤੇ ਜਾਨਿਆ ॥	ਗਉ ੧, ੮, ੭ : ੨	-	੧੫੩
ਆਪਿ ਰਖੈ ਆਪਿ ਦੇਵਸੀ ਆਪੇ ਪ੍ਰਤਿਪਾਰੈ ॥	ਬਿਲਾ ੫, ੪੮, ੨ : ੧	-	੮੧੨
ਆਪਿ ਲਹਾਏ ਕਰੇ ਜਿਸੁ ਕਿਰਪਾ ਜਿਸ ਨੋ ਗੁਰਮੁਖਿ ਕਰੇ ਹਰੇ ॥	ਬਿਹਾ ੪, ਵਾਰ, ੯ : ੩	-	੫੫੨
ਆਪਿ ਲੀਏ ਲੜਿ ਲਾਇ ਕਿਰਪਾ ਧਾਰੀਆ ਜੀਉ ॥	ਧਨਾ ੫, ਛੰਤ ੧, ੩ : ੧	-	੬੯੧
ਆਪਿ ਲੀਏ ਲੜਿ ਲਾਇ ਦਰਿ ਦਰਵੇਸ ਸੇ ॥	ਆਸਾ ਫਰ, ੧, ੨ : ੧	-	੪੮੮
ਆਪਿ ਵਜਾਏ ਵਜਾਵਣਹਾਰਾ ॥	ਮਾਰੂ ੩, ਸੋਲਾ ੧੮, ੪ : ੨	-	੧੦੬੧
ਆਪਿ ਵਡਾਈ ਦਿਤੀਅਨੁ ਗੁਰਮੁਖਿ ਦੇਇ ਬੁਝਾਇ ॥	ਸਿਰੀ ੩, ੫੮, ੩ : ੪	-	੩੬
ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥	ਸੋਰ ੪, ਵਾਰ ੮ ਸ, ੩, ੨ : ੨	-	੬੪੫
ਆਪੀਨੈ੍ ਆਪੁ ਸਾਜਿਓ ਆਪੀਨੈ੍ ਰਚਿਓ ਨਾਉ ॥	ਆਸਾ ੧, ਵਾਰ, ੧ : ੧	-	੪੬੩
ਆਪੀਨੈ੍ ਆਪੁ ਸਾਜਿਓਨੁ ਆਪੇ ਹੀ ਥੰਮਿ੍ ਖਲੋਆ ॥	ਰਾਮ ਬਸ, ਵਾਰ, ੮ : ੨	-	੯੬੮
ਆਪੀਨੈ੍ ਆਪੁ ਸਾਜਿ ਆਪੁ ਪਛਾਣਿਆ ॥	ਮਲਾ ੧, ਵਾਰ, ੧ : ੧	-	੧੨੭੯
ਆਪੀਨੈ੍ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ ॥	ਆਸਾ ੧, ਵਾਰ, ੩ : ੧	-	੪੬੪
ਆਪੁ ਆਪ ਤੇ ਜਾਨਿਆ ਤੇਜ ਤੇਜੁ ਸਮਾਨਾਂ ॥	ਬਿਲਾ ਕਬ, ੧੧, ੩ : ੧	-	੮੫੭
ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥	ਸਲੋ ਫਰ, ੯੫ : ੧	-	੧੩੮੨
ਆਪੁ ਖੋਜਿ ਖੋਜਿ ਮਿਲੇ ਕਬੀਰਾ ॥	ਭੈਰ ਕਬ, ੭, ੪ : ੨	-	੧੧੫੯
ਆਪੁ ਗਇਆ ਸੁਖੁ ਪਾਇਆ ਮਿਲਿ ਸਲਲੈ ਸਲਲ ਸਮਾਇ ॥	ਸਿਰੀ ੧, ੨੨, ੨ : ੩	-	੨੨
ਆਪੁ ਗਇਆ ਸੋਝੀ ਪਈ ਗੁਰ ਸਬਦੀ ਮੇਲਾ ॥	ਆਸਾ ੧, ਅਸ ੨੦, ੧*: ੨	-	੪੨੧
ਆਪੁ ਗਇਆ ਤਾ ਆਪਹਿ ਭਏ ॥	ਗਉ ੫, ੧੧੦*, ੩ : ੩	-	੨੦੨
ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥	ਰਾਮ ੧, ਓਅੰ, ੪੭ : ੮	-	੯੩੭
ਆਪੁ ਗਇਆ ਭ੍ਰਮੁ ਭਉ ਗਇਆ ਜਨਮ ਮਰਨ ਦੁਖ ਜਾਹਿ ॥	ਮਾਰੂ ੩, ਵਾਰ ੧੯ ਸ, ੧, ੧ : ੫	-	੧੦੯੩
ਆਪੁ ਗਏ ਅਉਰਨ ਹੂ ਖੋਵਹਿ ॥	ਗਉ ਕਬ, ਅਸ ੪੪, ੫ : ੧	-	੩੩੨
ਆਪੁ ਗਏ ਅਉਰਨ ਹੂ ਘਾਲਹਿ ॥	ਗਉ ਕਬ, ਅਸ ੪੪, ੩ : ੨	-	੩੩੨
ਆਪੁ ਗਵਾਇਆ ਸੇਵ ਕਮਾਇਆ ਗੁਨ ਰਸਿ ਰਸਿ ਗਾਵੇ ॥	ਆਸਾ ੫, ੧੪੭, ੧ : ੧	-	੪੦੭
ਆਪੁ ਗਵਾਇਆ ਤਾ ਪਿਰੁ ਪਾਇਆ ਗੁਰ ਕੈ ਸਬਦਿ ਸਮਾਇਆ ॥	ਵਡ ੩, ਛੰਤ ੧, ੧ : ੪	-	੫੬੭
ਆਪੁ ਗਵਾਇਆ ਮਰਿ ਰਹੇ ਫਿਰਿ ਮਰਣੁ ਨ ਥੀਆ ॥	ਆਸਾ ੧, ਅਸ ੧੭, ੬ : ੨	-	੪੨੦
ਆਪੁ ਗਵਾਈਐ ਤਾ ਸਹੁ ਪਾਈਐ ਅਉਰੁ ਕੈਸੀ ਚਤੁਰਾਈ ॥	ਤਿਲੰ ੧, ੪, ੪ : ੧	-	੭੨੨
ਆਪੁ ਗਵਾਇ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਇ ॥	ਸਾਰ ੪, ਵਾਰ ੨੩ ਸ, ੪, ੨ : ੬	-	੧੨੪੬
ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥	ਆਸਾ ੧, ਵਾਰ ੨੨ ਸ, ੨, ੧ : ੩	-	੪੭੪
ਆਪੁ ਗਵਾਇ ਤੇਰੈ ਰੰਗਿ ਰਾਤੇ ਅਨਦਿਨੁ ਨਾਮੁ ਧਿਆਇਦਾ ॥	ਮਾਰੂ ੧, ਸੋਲਾ ੧੪, ੨ : ੩	-	੧੦੩੪
ਆਪੁ ਗਵਾਏ ਹਰਿ ਵਰੁ ਪਾਏ ਤਾ ਹਰਿ ਰਸੁ ਮੰਨਿ ਵਸਾਇਆ ॥	ਆਸਾ ੩, ਛੰਤ ੬, ੧ : ੫	-	੪੩੯
ਆਪੁ ਗਵਾਏ ਤਾ ਹਰਿ ਪਾਏ ਹਰਿ ਸਿਉ ਸਹਜਿ ਸਮਾਵਣਿਆ ॥	ਮਾਝ ੩, ਅਸ ੧੫, ੧*: ੨	-	੧੧੮
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥	ਰਾਮ ੩, ਅਨੰ, ੨੧ : ੪	-	੯੧੯
ਆਪੁ ਛੋਡਹਿ ਤਾਂ ਸਹੁ ਮਿਲੈ ਸਚਾ ਏਹੁ ਵੀਚਾਰੁ ॥	ਸਲੋ ੩, ੬੩ : ੪	-	੧੪੨੦
ਆਪੁ ਛੋਡਿ ਸਦਾ ਸੁਖੁ ਹੋਈ ॥	ਧਨਾ ੩, ੮, ੩ : ੩	-	੬੬੬
ਆਪੁ ਛੋਡਿ ਸਭ ਹੋਇ ਰੇਣਾ ਜਿਸੁ ਦੇਇ ਪ੍ਰਭੁ ਨਿਰੰਕਾਰੁ ॥	ਸਿਰੀ ੫, ੯੫, ੩ : ੨	-	੫੧
ਆਪੁ ਛੋਡਿ ਸਰਣਾਇ ਪਵੈ ਮੰਨਿ ਲਏ ਰਜਾਇ ॥	ਸਾਰ ੪, ਵਾਰ ੩੫ ਸ, ੩, ੧ : ੨	-	੧੨੫੧
ਆਪੁ ਛੋਡਿ ਸੇਵਾ ਕਰਨਿ ਜੀਵਤ ਮੁਏ ਰਹੰਨਿ ॥	ਗਉ ੩, ਅਸ ੯, ੨ : ੨	-	੨੩੩

ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ ॥	ਵਡ ੩, ਅਲਾ ੧, ੩ : ੨	-	੫੮੩
ਆਪੁ ਛੋਡਿ ਹੋਹਿ ਦਾਸਤ ਭਾਇ ॥	ਬਸੰ ੩, ੪, ੨ : ੩	-	੧੧੭੩
ਆਪੁ ਛੋਡਿ ਚਰਣੀ ਲਗਾ ਚਲਾ ਤਿਨ ਕੈ ਭਾਇ ॥	ਸਿਰੀ ੩, ੪੪, ੨ : ੨	-	੩੦
ਆਪੁ ਛੋਡਿ ਜੀਵਤ ਮਰੈ ਗੁਰ ਕੈ ਸਬਦਿ ਵੀਚਾਰ ॥	ਸਿਰੀ ੩, ੫੩, ੪ : ੨	-	੩੪
ਆਪੁ ਛੋਡਿ ਨਾਉ ਮਨਿ ਵਸਿਆ ਭਾਈ ਜੋਤੀ ਜੋਤਿ ਮਿਲਾਇ ॥	ਸੋਰ ੩, ਅਸ ੨, ੩ : ੨	-	੬੩੮
ਆਪੁ ਛੋਡਿ ਨਾਮ ਲਿਵ ਲਾਗੀ ਮਮਤਾ ਸਬਦਿ ਜਲਾਈ ॥	ਰਾਮ ੩, ਅਸ ੨, ੩ : ੧	-	੯੦੯
ਆਪੁ ਛੋਡਿ ਪਏ ਸਰਣਾਈ ਜਿਸ ਕਾ ਸਾ ਤਿਸੁ ਘਾਲਣਾ ॥	ਮਾਰੂ ੫, ਸੋਲਾ ੬, ੧੪ : ੩	-	੧੦੭੭
ਆਪੁ ਛੋਡਿ ਬੇਨਤੀ ਕਰਹੁ ॥	ਗਉ ੫, ਸੁਖ ੨੪, ੧ : ੭	-	੨੯੫
ਆਪੁ ਜਨਾਇ ਅਵਰ ਕਉ ਜਾਨੈ ਤਬ ਹੋਇ ਭਿਸਤ ਸਰੀਕੀ ॥	ਆਸਾ ਕਬ, ੧੭, ੪ : ੨	-	੪੮੦
ਆਪੁ ਤਜਹੁ ਗੋਬਿੰਦ ਭਜਹੁ ਸਰਨਿ ਪਰਹੁ ਹਰਿ ਰਾਇ ॥	ਗਉ ੫, ਥਿਤੀ, ੭ : ੩	-	੨੯੮
ਆਪੁ ਤਜਹੁ ਗੋਬਿੰਦ ਭਜਹੁ ਭਾਉ ਭਗਤਿ ਪਰਵੇਸ ॥	ਗਉ ੫, ਥਿਤੀ, ੨ : ੪	-	੨੯੬
ਆਪੁ ਤਿਆਗਿ ਸੰਤ ਚਰਨ ਲਾਗਿ ਮਨੁ ਪਵਿਤੁ ਜਾਹਿ ਪਾਪ ॥	ਪ੍ਰਭਾ ੫, ੧੪, ੧ : ੧	-	੧੩੪੧
ਆਪੁ ਤਿਆਗਿ ਸਰਣੀ ਪਵਾਂ ਮੁਖਿ ਬੋਲੀ ਮਿਠੜੇ ਵੈਣ ॥	ਮਾਝ ੫, ਦਿਨ ੧, ੧ : ੨	-	੧੩੬
ਆਪੁ ਤਿਆਗਿ ਸਰਨਿ ਗੁਰਦੇਵ ॥	ਗਉ ੫, ਸੁਖ ੧੯, ੪ : ੪	-	੨੮੮
ਆਪੁ ਤਿਆਗਿ ਹੋਈਐ ਸਭ ਰੇਣਾ ਜੀਵਦਿਆ ਇਉ ਮਰੀਐ ॥	ਸੂਹੀ ੫, ੫੮, ੨ : ੨	-	੭੫੦
ਆਪੁ ਤਿਆਗਿ ਪਰੀਐ ਨਿਤ ਸਰਨੀ ਗੁਰ ਤੇ ਪਾਈਐ ਏਹੁ ਨਿਧਾਨੁ ॥	ਬਿਲਾ ੫, ੯੯, ੧ : ੧	-	੮੨੪
ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ ॥	ਮਾਝ ੫, ਬਾਰਾ, ੮ : ੬	-	੧੩੫
ਆਪੁ ਤਿਆਗਿ ਮਿਟੈ ਆਵਣ ਜਾਣਾ ॥	ਗਉ ੫, ੯੩, ੨ : ੩	-	੧੮੩
ਆਪਨ ਆਪੁ ਆਪ ਹੀ ਉਪਾਯਉ ॥	ਸਵ ੪, ਬਲ੍ਯ, ੧ : ੩	-	੧੪੦੫
ਆਪੁ ਨ ਚੀਨਸਿ ਭ੍ਰਮਿ ਭ੍ਰਮਿ ਰੋਵੈ ॥	ਧਨਾ ੧, ਅਸ ੧, ੬ : ੪	-	੬੮੬
ਆਪੁ ਨ ਚੀਨਹਿ ਤਾਮਸੀ ਕਾਹੇ ਭਏ ਉਦਾਸਾ ॥	ਆਸਾ ੧, ਅਸ ੧੪, ੫ : ੨	-	੪੧੯
ਆਪੁ ਨ ਚੀਨੈ ਬਾਜੀ ਹਾਰੀ ॥	ਗਉ ੩, ਅਸ ੩, ੬ : ੩	-	੨੩੦
ਆਪੁਨਾ ਦਾਸਰਾ ਆਪੇ ਮੁਲਿ ਲੀਉ ॥	ਗਉ ੫, ਅੱਸ ੯, ੬ : ੨	-	੨੪੦
ਆਪੁ ਨਿਵਾਰਿ ਹਰਿ ਹਰਿ ਭਜਉ ਨਾਨਕ ਪ੍ਰਭ ਭਰਪੂਰਿ ॥	ਰਾਮ ੫, ਰੁਤੀ ੧, ੧ ਸ: ੨	-	੯੨੭
ਆਪੁ ਨਿਵਾਰਿ ਬੀਚਾਰੇ ਸੋਇ ॥	ਗਉ ੧, ਅਸ ੩, ੧*: ੨	-	੨੨੨
ਆਪੁਨੀ ਭਗਤਿ ਨਿਬਾਹਿ ॥	ਆਸਾ ੫, ੧੪੬, ੧*: ੧	-	੪੦੭
ਆਪੁਨੋ ਭਾਵਨੁ ਕਰਿ ਮੰਤ੍ਰਿ ਨ ਦੂਸਰੋ ਧਰਿ ਓਪਤਿ ਪਰਲੋ ਏਕੈ ਨਿਮਖ ਤੁ ਘਰਿ ॥	ਸਮੁ ੫, ੨ : ੨	-	੧੩੮੫
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥	ਆਸਾ ੩, ਅਸ ੩੭, ੩ : ੧	-	੪੩੦
ਆਪੁ ਪਛਾਣਹਿ ਤਾਂ ਸਚੁ ਜਾਣਹਿ ਸਾਚੇ ਸੋਝੀ ਹੋਈ ॥	ਸੂਹੀ ੩, ਛੰਤ ੩, ੪ : ੩	-	੭੬੯
ਆਪੁ ਪਛਾਣਹਿ ਪ੍ਰੀਤਮੁ ਮਿਲੈ ਵੁਠਾ ਛਹਬਰ ਲਾਇ ॥	ਸਲੋ ੩, ੫੬ : ੩	-	੧੪੨੦
ਆਪੁ ਪਛਾਣਿ ਹਰਿ ਪਾਵੈ ਸੋਇ ॥	ਆਸਾ ੩, ਅਸ ੨੪, ੫ : ੨	-	੪੨੩
ਆਪੁ ਪਛਾਣਿ ਮਿਲੈ ਪ੍ਰਭੁ ਸੋਇ ॥	ਆਸਾ ੩, ੫੧, ੧*: ੨	-	੩੬੪
ਆਪੁ ਪਛਾਣਿ ਰਹੈ ਲਿਵ ਲਾਗਾ ॥	ਬਸੰ ੧, ਅਸ ੪, ੬ : ੩	-	੧੧੮੯
ਆਪੁ ਪਛਾਣੈ ਸੋਈ ਜਨੁ ਨਿਰਮਲੁ ਬਾਣੀ ਸਬਦੁ ਸੁਣਾਇਦਾ ॥	ਮਾਰੂ ੩, ਸੋਲਾ ੨੧, ੧੦ : ੩	-	੧੦੬੫
ਆਪੁ ਪਛਾਣੈ ਸੋ ਸਭਿ ਗੁਣ ਜਾਣੈ ॥	ਮਾਰੂ ੩, ਸੋਲਾ ੧੩, ੮ : ੧	-	੧੦੫੬
ਆਪੁ ਪਛਾਣੈ ਘਰਿ ਵਸੈ ਹਉਮੈ ਤ੍ਰਿਸਨਾ ਜਾਇ ॥	ਸਿਰੀ ੧, ਅਸ ੭, ੮ : ੨	-	੫੭
ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥	ਬਿਲਾ ੧, ਥਿਤੀ, ੨੦ : ੨	-	੮੪੦
ਆਪੁ ਪਛਾਣੈ ਬੂਝੈ ਸੋਇ ॥	ਸਿਰੀ ੧, ੩੦, ੪ : ੨	-	੨੫
ਆਪੁ ਪਛਾਣੈ ਮਨੁ ਨਿਰਮਲੁ ਹੋਇ ॥	ਗਉ ੩, ੩੨, ੨ : ੧	-	੧੬੧
ਆਪੁ ਪਛਾਨੈ ਆਪੈ ਆਪ ॥	ਗਉ ਕਬ, ੧੭, ੨ : ੩	-	੩੨੭
ਆਪੁ ਪਛਾਨੈ ਤੁ ਏਕੈ ਜਾਨੈ ॥	ਬਿਲਾ ਕਬ, ੨, ੪ : ੨	-	੮੫੫
ਆਪੁ ਪਛਾੜਹਿ ਧਰਤੀ ਨਾਲਿ ॥	ਆਸਾ ੧, ਵਾਰ ੫ ਸ, ੧, ੨ : ੬	-	੪੬੫
ਆਪੁ ਬੀਚਾਰਿ ਮਾਰਿ ਮਨੁ ਦੇਖਿਆ ਤੁਮ ਸਾ ਮੀਤੁ ਨ ਅਵਰੁ ਕੋਈ ॥	ਆਸਾ ੧, ੨੨, ੩ : ੧	-	੩੫੬
ਆਪੁ ਬੀਚਾਰੇ ਸੁ ਗਿਆਨੀ ਹੋਈ ॥	ਗਉ ੧, ੪, ੧*: ੨	-	੧੫੨
ਆਪੁ ਮਾਰਿ ਅਪਰੰਪਰਿ ਰਾਤਾ ਗੁਰ ਕੀ ਕਾਰ ਕਮਾਵੈ ॥	ਭੈਰ ੧, ੬, ੧*: ੨	-	੧੧੨੬
ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥	ਬਸੰ ੩, ੮, ੩ : ੨	-	੧੧੭੪

ਆਪੁ ਮਾਰਿ ਗੁਰਮੁਖਿ ਹਰਿ ਪਾਏ ਨਾਨਕ ਸਹਜਿ ਸਮਾਇ ਲਇਆ ॥	ਰਾਮ ੧, ਅਸ ੭, ੧੨ : ੨	-	੯੦੭
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ ॥	ਮਾਝ ੩, ਅਸ ੧੯, ੪ : ੨	-	੧੨੦
ਆਪੁ ਮਾਰੇ ਤਾ ਪਾਏ ਨਾਉ ॥	ਗਉ ੧, ੭, ੨ : ੪	-	੧੫੩
ਆਪੁ ਮਿਟਾਇ ਮਿਲੀਜੈ ॥	ਰਾਮ ੫, ੪੪, ੪ : ੨	-	੮੯੬
ਆਪੁ ਮੇਟਿ ਨਿਰਾਲਮੁ ਹੋਵੈ ਅੰਤਰਿ ਸਾਚੁ ਜੋਗੀ ਕਹੀਐ ਸੋਈ ॥	ਰਾਮ ੧, ਸਿਗੋ, ੨੩ : ੬	-	੯੪੦
ਆਪੁ ਮੇਟਿ ਪਏ ਸਰਣਾਈ ਇਹ ਮਤਿ ਸਾਧੂ ਕਹੀ ॥	ਦੇਵ ੫, ੭, ੧ : ੧	-	੫੨੯
ਆਪੁ ਵੰਞਾਏ ਤਾ ਸਭ ਕਿਛੁ ਪਾਏ ॥	ਮਾਝ ੩, ਅਸ ੧੧, ੧ : ੧	-	੧੧੫
ਆਪੁ ਵੀਚਾਰਿ ਨ ਰੋਵੈ ਕੋਈ ॥	ਮਾਰੂ ੧, ਸੋਲਾ ੭, ੧੦ : ੧	-	੧੦੨੭
ਆਪੁ ਵੀਚਾਰੇ ਗਿਆਨੀ ਸੋਈ ॥	ਮਾਰੂ ੧, ਸੋਲਾ ੧੯, ੧੫ : ੨	-	੧੦੪੦
ਆਪੁ ਵੀਚਾਰੈ ਸੁ ਪਰਖੇ ਹੀਰਾ ॥	ਆਸਾ ੧, ਅਸ ੫, ੧ : ੧	-	੪੧੩
ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥	ਸੋਰ ੪, ੧, ੨ : ੨	-	੬੦੪
ਆਪੇ ਊਚਾ ਊਚੋ ਹੋਈ ॥	ਮਾਝ ੩, ਅਸ ੨੭, ੮ : ੧	-	੧੨੬
ਆਪੇ ਅਠਸਠਿ ਤੀਰਥ ਕਰਤਾ ਆਪੇ ਕਰੇ ਇਸਨਾਨੁ ॥	ਬਿਹਾ ੪, ਵਾਰ, ੧੪ : ੧	-	੫੫੪
ਆਪੇ ਅੰਡਜ ਜੇਰਜ ਸੇਤਜ ਉਤਭੁਜ ਆਪੇ ਖੰਡ ਆਪੇ ਸਭ ਲੋਇ ॥	ਸੋਰ ੪, ੨, ੧ : ੧	-	੬੦੪
ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥	ਸੋਰ ੪, ੫, ੪ : ੩	-	੬੦੬
ਆਪੇ ਅੰਮ੍ਰਿਤੁ ਆਪਿ ਹੈ ਪਿਆਰਾ ਆਪੇ ਹੀ ਰਸੁ ਆਪੈ ॥	ਸੋਰ ੪, ੩, ੪ : ੨	-	੬੦੫
ਆਪੇ ਅਲਖੁ ਨ ਲਖੀਐ ਪਿਆਰਾ ਆਪਿ ਲਖਾਵੈ ਸੋਇ ॥	ਸੋਰ ੪, ੭, ੩ : ੩	-	੬੦੫
ਆਪੇ ਅਵਿਗਤੁ ਆਪ ਸੰਗਿ ਰਚਨਾ ॥	ਬਿਲਾ ੫, ੭, ੪ : ੧	-	੮੦੩
ਆਪੇ ਆਇ ਮਿਲਿਆ ਸਭਨਾ ਕਾ ਦਾਤਾ ॥	ਮਾਰੂ ੩, ਸੋਲਾ ੨, ੭ : ੨	-	੧੦੪੫
ਆਪੇ ਆਇ ਮਿਲਿਆ ਸੁਖਦਾਤਾ ॥	ਮਾਰੂ ੩, ਸੋਲਾ ੩, ੨ : ੨	-	੧੦੪੬
ਆਪੇ ਆਇ ਵਸਿਆ ਘਟ ਅੰਤਰਿ ਤੂਟੀ ਜਮ ਕੀ ਫਾਸੀ ਹੇ ॥	ਮਾਰੂ ੩, ਸੋਲਾ ੫, ੨ : ੩	-	੧੦੪੮
ਆਪੇ ਆਖਣੁ ਆਪੇ ਜਾਣੁ ॥	ਰਾਮ ੩, ਵਾਰ ੧੧ ਸ, ੧, ੧ : ੨੦	-	੯੫੧
ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥	ਰਾਮ ੧, ਸਿਗੋ, ੪ : ੩	-	੯੩੮
ਆਪੇ ਆਪਿ ਉਪਾਇਅਨੁ ਆਪਿ ਕੀਮਤਿ ਪਾਈ ॥	ਸੂਹੀ ੩, ਵਾਰ, ੩ : ੧	-	੭੮੬
ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥	ਸੋਰ ੪, ੧, ੩ : ੧	-	੬੦੪
ਆਪੇ ਆਪਿ ਉਪਾਇ ਵਿਗਸੈ ਆਪੇ ਕੀਮਤਿ ਪਾਇਦਾ ॥	ਮਾਰੂ ੧, ਸੋਲਾ ੧੫, ੬ : ੩	-	੧੦੩੫
ਆਪੇ ਆਪਿ ਆਪ ਹੀ ਆਪੇ ਸਭੁ ਆਪਨ ਖੇਲੁ ਦਿਖਾਧਾ ॥	ਸਾਰ ੫, ੬, ੪ : ੧	-	੧੨੦੪
ਆਪੇ ਆਪਿ ਆਪ ਭਰਪੂਰਿ ॥	ਗਉ ੫, ਸੁਖ ੨੩, ੫ : ੮	-	੨੯੪
ਆਪੇ ਆਪਿ ਆਪਿ ਸਾਲਾਹੇ ॥	ਮਾਰੂ ੩, ਸੋਲਾ ੧੩, ੧੪ : ੧	-	੧੦੫੭
ਆਪੇ ਆਪਿ ਆਪਿ ਨਿਰੰਕਾਰੁ ॥	ਮਾਰੂ ੫, ੯, ੨ : ੨	-	੧੦੦੧
ਆਪੇ ਆਪਿ ਆਪਿ ਪ੍ਰਭੁ ਸੋਇ ॥	ਗਉ ੫, ਸੁਖ ੧੨, ੬ : ੪	-	੨੭੯
ਆਪੇ ਆਪਿ ਆਪਿ ਪ੍ਰਭੁ ਥੀਆ ॥	ਮਾਰੂ ੫, ਸੋਲਾ ੬, ੨ : ੨	-	੧੦੭੬
ਆਪੇ ਆਪਿ ਆਪਿ-ਮਿਲਿ ਰਹਿਆ ਸਹਜੇ ਸਹਜਿ ਸਮਾਵਣਿਆ ॥	ਮਾਝ ੩, ਅਸ ੧੦, ੫ : ੩	-	੧੧੫
ਆਪੇ ਆਪਿ ਸਗਲ ਮਹਿ ਆਪਿ ॥	ਗਉ ੫, ਸੁਖ ੧੪, ੬ : ੫	-	੨੮੨
ਆਪੇ ਆਪਿ ਸਰਬ ਪ੍ਰਤਿਪਾਲ ॥	ਰਾਮ ੫, ੧੬, ੪ : ੩	-	੮੮੭
ਆਪੇ ਆਪਿ ਸਲਾਹਦਾ ਪਿਆਰਾ ਜਨ ਨਾਨਕ ਹਰਿ ਰਸਿ ਧ੍ਰਾਪੈ ॥	ਸੋਰ ੪, ੩, ੪ : ੩	-	੬੦੫
ਆਪੇ ਆਪਿ ਕਰਾਏ ਕਰਤਾ ਆਪੇ ਬਖਸਿ ਭੰਡਾਰੀ ॥	ਰਾਮ ੩, ਅਸ ੪, ੮ : ੧	-	੯੧੧
ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥	ਸੋਰ ੪, ੧, ੪ : ੩	-	੬੦੪
ਆਪੇ ਆਪਿ ਨਾਨਕ ਪ੍ਰਭੁ ਸੋਇ ॥	ਗਉ ੫, ਸੁਖ ੧੦, ੭ : ੧੦	-	੨੭੬
ਆਪੇ ਆਪਿ ਨਿਰੰਜਨ ਪੂਜਾ ॥	ਮਾਰੂ ੫, ਸੋਲਾ ੧੦, ੧੧ : ੨	-	੧੦੮੧
ਆਪੇ ਆਪਿ ਨਿਰੰਜਨਾ ਜਿਨਿ ਆਪੁ ਉਪਾਇਆ ॥	ਸਾਰ ੪, ਵਾਰ, ੧ : ੧	-	੧੨੩੭
ਆਪੇ ਆਪਿ ਨਿਰੰਜਨੁ ਸੋਈ ॥	ਮਾਝ ੩, ਅਸ ੧੭, ੮ : ੧	-	੧੧੯
ਆਪੇ ਆਪਿ ਨਿਰੰਜਨੁ ਸੋਈ ॥	ਮਾਰੂ ੩, ਅਸ ੧, ੪ : ੨	-	੧੦੧੬
ਆਪੇ ਆਪਿ ਨਿਰੰਜਨੁ ਸੋਇ ॥	ਜਪੁ ੧, ੫ : ੨	-	੨
ਆਪੇ ਆਪਿ ਨਿਰੰਜਨੁ ਸੋਇ ॥	ਗੋਂਡ ੫, ੫, ੩ : ੨	-	੮੬੩
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥	ਬਿਲਾ ੪, ਵਾਰ ੨ ਸ, ੩, ੧ : ੫	-	੮੪੯
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥	ਆਸਾ ੧, ਪਟੀ, ੧੮ : ੨	-	੪੩੩

ਆਪੇ ਆਪਿ ਮਿਲੈ ਤਾ ਬੂਝੈ ॥	ਮਾਰੂ ੩, ਸੋਲਾ ੧,,੧੪ : ੧	-	੧੦੪੪
ਆਪੇ ਆਪਿ ਵਸੈ ਮਨਿ ਆਏ ॥	ਬਸੰ ੩, ੧੧, ੧ : ੨	-	੧੧੭੫
ਆਪੇ ਆਪਿ ਵਰਤੈ ਸੁਆਮੀ ਕਾਰਜੁ ਰਾਸਿ ਕੀਆ ਗੁਰਦੇਵ ॥	ਬਿਲਾ ੫, ੧੦੫, ੧* : ੨	-	੮੨੫
ਆਪੇ ਆਪਿ ਵਰਤਦਾ ਆਪਿ ਤਾੜੀ ਲਾਈਅਨੁ ॥	ਰਾਮ ੩, ਵਾਰ, ੨੧ : ੧	-	੯੫੬
ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ ॥	ਸੂਹੀ ੩, ਵਾਰ, ੧ : ੫	-	੭੮੫
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥	ਸੋਰ ੪, ੧, ੧ : ੧	-	੬੦੪
ਆਪੇ ਆਪੁ ਉਪਾਇ ਉਪੰਨਾ ॥	ਮਾਰੂ ੩, ਸੋਲਾ ੮, ੧ : ੧	-	੧੦੫੧
ਆਪੇ ਆਪੁ ਉਪਾਇ ਨਿਰਾਲਾ ॥	ਮਾਰੂ ੧, ਸੋਲਾ ੧੬, ੧ : ੧	-	੧੦੩੬
ਆਪੇ ਆਪੁ ਉਪਾਇ ਪਤੀਨਾ ॥	ਮਾਰੂ ੧, ਸੋਲਾ ੧, ੩ : ੨	-	੧੦੨੦
ਆਪੇ ਸਸਿ ਸੂਰਾ ਪੂਰੋ ਪੂਰਾ ॥	ਮਾਰੂ ੧, ਸੋਲਾ ੧, ੪ : ੧	-	੧੦੨੦
ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤੁ ਪਰੋਵਹਿ ॥	ਸਾਰ ੪, ਵਾਰ ੧੩ ਸ, ੧, ੨ : ੨	-	੧੨੪੨
ਆਪੇ ਸਕਤੀ ਸਬਲੁ ਕਹਾਇਆ ॥	ਮਾਰੂ ੫, ਸੋਲਾ ੧੦, ੧੩ : ੧	-	੧੦੮੧
ਆਪੇ ਸੰਗਤਿ ਸਦਿ ਬਹਾਲੈ ਆਪੇ ਵਿਦਾ ਕਰਾਵੈ ॥	ਬਿਹਾ ੪, ਵਾਰ, ੬ : ੪	-	੫੫੧
ਆਪੇ ਸੰਗਤਿ ਮੀਤ ਮੇਲਿ ॥	ਬਸੰ ੧, ਅਸ ੭, ੧ : ੭	-	੧੧੯੦
ਆਪੇ ਸਗਲੇ ਦੂਤ ਬਿਦਾਰੇ ਠਾਕੁਰ ਅੰਤਰਜਾਮ ॥	ਸਾਰ ੫, ੬੩, ੧ : ੨	-	੧੨੧੬
ਆਪੇ ਸਚਾ ਸਚੀ ਨਾਈ ॥	ਮਾਰੂ ੩, ਸੋਲਾ ੧੦, ੮ : ੧	-	੧੦੫੩
ਆਪੇ ਸਚਾ ਸਚੁ ਵਰਤਾਏ ॥	ਮਾਰੂ ੩, ਸੋਲਾ ੧੦, ੨ : ੧	-	੧੦੫੩
ਆਪੇ ਸਚਾ ਸਬਦਿ ਮਿਲਾਏ ॥	ਮਾਰੂ ੩, ਸੋਲਾ ੨੨, ੧੬ : ੧	-	੧੦੬੭
ਆਪੇ ਸਚਾ ਹੈ ਸੁਖਦਾਤਾ ॥	ਮਾਰੂ ੩, ਸੋਲਾ ੨੧, ੧੬ : ੧	-	੧੦੬੫
ਆਪੇ ਸਚਾ ਬਖਸਿ ਲਏ ਕਰਿ ਕਿਰਪਾ ਕਰੈ ਰਜਾਇ ॥	ਸਲੋ ੩, ੫੭ : ੬	-	੧੪੨੦
ਆਪੇ ਸਚਾ ਬਖਸਿ ਲਏ ਫਿਰਿ ਹੋਇ ਨ ਫੇਰਾ ਰਾਮ ॥	ਵਡ ੩, ਛੰਤ ੬, ੧ : ੨	-	੫੭੧
ਆਪੇ ਸਚੁ ਕੀਆ ਕਰ ਜੋੜਿ ॥	ਬਿਲਾ ੧, ਥਿਤੀ, ੩ : ੧	-	੮੩੯
ਆਪੇ ਸਚੁ ਧਾਰਿਓ ਸਭੁ ਸਾਚਾ ਸਚੇ ਸਚਿ ਵਰਤੀਜਾ ਹੇ ॥	ਮਾਰੂ ੫, ਸੋਲਾ ੩, ੪ : ੩	-	੧੦੭੪
ਆਪੇ ਸਚੁ ਭਾਵੈ ਤਿਸੁ ਸਚੁ ॥	ਸਿਰੀ ੧, ੩੨, ੧* : ੧	-	੨੫
ਆਪੇ ਸੰਜਮਿ ਵਰਤੈ ਸ੍ਵਾਮੀ ਆਪਿ ਜਪਾਇਹਿ ਨਾਮੁ ॥	ਬਿਹਾ ੪, ਵਾਰ, ੧੪ : ੨	-	੫੫੪
ਆਪੇ ਸੰਜਮੁ ਆਪੇ ਜੁਗਤਾ ॥	ਮਾਰੂ ੩, ਸੋਲਾ ੪, ੧੪ : ੨	-	੧੦੪੭
ਆਪੇ ਸਤਿ ਸਤਿ ਸਤਿ ਸਾਚਾ ॥	ਮਾਰੂ ੫, ਸੋਲਾ ੬, ੪ : ੧	-	੧੦੭੭
ਆਪੇ ਸਤਿਗੁਰੁ ਆਪਿ ਸਬਦੁ ਜੀਉ ਜੁਗੁ ਜੁਗੁ ਭਗਤ ਪਿਆਰੇ ॥	ਗਉ ੩, ਛੰਤ ੪, ੪ : ੨	-	੨੪੬
ਆਪੇ ਸਤਿਗੁਰੁ ਆਪਿ ਹਰਿ ਆਪੇ ਮੇਲਿ ਮਿਲਾਇ ॥	ਸਿਰੀ ੪, ੬੮, ੪ : ੧	-	੪੧
ਆਪੇ ਸਤਿਗੁਰੁ ਆਪਿ ਹੈ ਚੇਲਾ ਉਪਦੇਸੁ ਕਰੈ ਪ੍ਰਭੁ ਆਪੇ ॥	ਸੋਰ ੪, ੩, ੩ : ੩	-	੬੦੫
ਆਪੇ ਸਤਿਗੁਰੁ ਆਪੇ ਸੇਵਕੁ ਆਪੇ ਸ੍ਰਿਸਟਿ ਉਪਾਈ ਹੇ ॥	ਮਾਰੂ ੧, ਸੋਲਾ ੬, ੧ : ੩	-	੧੦੨੫
ਆਪੇ ਸਤਿਗੁਰੁ ਆਪੇ ਪ੍ਰਤਿਪਾਲ ॥	ਬਿਲਾ ੫, ੨੪, ੨ : ੧	-	੮੦੭
ਆਪੇ ਸਤਿਗੁਰੁ ਸਬਦੁ ਹੈ ਆਪੇ ॥	ਬਿਲਾ ੩, ੨, ੪ : ੩	-	੭੯੭
ਆਪੇ ਸਤਿਗੁਰੁ ਸਬਦੁ ਬੀਚਾਰੇ ॥	ਗਉ ੧, ਅਸ ੯, ੮ : ੧	-	੨੨੪
ਆਪੇ ਸਤਿਗੁਰੁ ਸਮੁੰਦੁ ਮਥਾਹਾ ॥	ਜੈਤ ੪, ੧੦, ੨ : ੨	-	੬੯੯
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥	ਬਿਹਾ ੪, ਵਾਰ, ੧੭ : ੨	-	੫੫੫
ਆਪੇ ਸਤਿਗੁਰੁ ਮੇਲਿ ਮਿਲਾਏ ॥	ਬਸੰ ੩, ੪, ੪ : ੧	-	੧੧੭੩
ਆਪੇ ਸਤਿਗੁਰੁ ਮੇਲੇ ਪੂਰਾ ॥	ਮਾਰੂ ੩, ਸੋਲਾ ੧੬, ੯ : ੧	-	੧੦੬੦
ਆਪੇ ਸਦੇ ਢਿਲ ਨ ਹੋਇ ॥	ਪ੍ਰਭਾ ੧, ਅਸ ੫, ੪ : ੧	-	੧੩੪੪
ਆਪੇ ਸਬਦੁ ਆਪੇ ਨੀਸਾਨੁ ॥	ਬਿਲਾ ੧, ੩, ੧ : ੧	-	੭੯੫
ਆਪੇ ਸਬਦੁ ਸਚੁ ਸਾਖੀ ਆਪੇ ਜਿਨ੍ ਜੋਤੀ ਜੋਤਿ ਮਿਲਾਈ ॥	ਮਲਾ ੩, ੮, ੩ : ੧	-	੧੨੬੦
ਆਪੇ ਸਬੰਦੁ ਸਦਾ ਗੁਰੁ ਦਾਤਾ ਹਰਿ ਨਾਮੁ ਜਪਿ ਸੰਬਾਹਾ ਹੇ ॥	ਮਾਰੂ ੩, ਸੋਲਾ ੧੨, ੧੪ : ੩	-	੧੦੫੬
ਆਪੇ ਸਬਦੁ ਗੁਰ ਮੰਨਿ ਵਸਾਏ ॥	ਮਾਝ ੩, ਅਸ ੨੨, ੩ : ੨	-	੧੨੫
ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥	ਬਿਹਾ ੪, ਵਾਰ, ੧੮ : ੧	-	੫੫੫
ਆਪੇ ਸਭਨਾ ਮੰਝਿ ਆਪੇ ਬਾਹਰਾ ॥	ਰਾਮ ੫, ਵਾਰ, ੨੨ : ੩	-	੯੬੬
ਆਪੇ ਸਭਿ ਘਟ ਭੋਗਵੈ ਸੁਆਮੀ ਆਪੇ ਹੀ ਸਭੁ ਅੰਜਨੁ ॥	ਬਿਹਾ ੪, ਵਾਰ, ੧੦ : ੩	-	੫੫੨
ਆਪੇ ਸਮਝੈ ਆਪੇ ਸੂਝੈ ॥	ਰਾਮ ੧, ਓਅੰ. ੨੭ : ੨	-	੯੩੩

ਆਪੇ ਸਰਣਿ ਪਵਾਇਦਾ ਮੇਰੇ ਗੋਵਿੰਦਾ ਹਰਿ ਭਗਤ ਜਨਾ ਰਾਖੁ ਲਾਜੈ ਜੀਉ ॥	ਗਉ ੪, ੬੮, ੪ : ੩	੧੭੪
ਆਪੇ ਸਰਬ ਰਹਿਆ ਭਰਪੂਰਿ ॥	ਰਾਮ ੧, ੨, ੩ : ੨	੮੭੬
ਆਪੇ ਸਾਸਤੁ ਆਪੇ ਬੇਦੁ ॥	ਭੈਰ ੫, ੫੦, ੧ : ੧	੧੧੫੦
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਦੇ ॥	ਗਉ ੪, ੫੫, ੪ : ੧	੧੬੯
ਆਪੇ ਸਾਹਿਬੁ ਆਪਿ ਵਜੀਰ ॥	ਗਉ ੩, ੨੬, ੪ : ੩	੧੫੯
ਆਪੇ ਸਾਹਿਬੁ ਆਪੇ ਹੈ ਰਾਖਾ ਆਪੇ ਰਹਿਆ ਸਮਾਏ ॥	ਬਿਹਾ ੪, ਵਾਰ, ੧੫ : ੪	੫੫੪
ਆਪੇ ਸਾਹੁ ਆਪੇ ਵਣਜਾਰਾ ॥	ਮਾਰੂ ੧, ਸੋਲਾ ੧੯, ੧੨ : ੧	੧੦੪੦
ਆਪੇ ਸਾਹੁ ਆਪੇ ਵਣਜਾਰਾ ਆਪੇ ਹੀ ਹਰਿ ਹਾਟੁ ॥	ਗੂਜ ੩, ਵਾਰ, ੨੨ : ੨	੫੧੭
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥	ਸੋਰ ੪, ੪, ੧ : ੨	੬੦੫
ਆਪੇ ਸਾਹੁ ਆਪੇ ਵਣਜਾਰਾ ਸਾਚੇ ਏਹੋ ਭਾਇਦਾ ॥	ਮਾਰੂ ੧, ਸੋਲਾ ੧੫, ੧੨ : ੩	੧੦੩੬
ਆਪੇ ਸਾਗਰੁ ਆਪੇ ਬੋਹਿਥਾ ਆਪੇ ਹੀ ਖੇਵਾਟੁ ॥	ਗੂਜ ੩, ਵਾਰ, ੨੨ : ੩	੫੧੭
ਆਪੇ ਸਾਗਰ ਬੋਹਿਥਾ ਆਪੇ ਪਾਰੁ ਅਪਾਰੁ ॥	ਸਿਰੀ ੧, ਅਸ ੩, ੩ : ੧	੫੪
ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥	ਸੋਰ ੪, ੧, ੪ : ੧	੬੦੪
ਆਪੇ ਸਾਚਾ ਏਕੋ ਸੋਈ ॥	ਮਾਰੂ ੩, ਸੋਲਾ ੬, ੧੬ : ੧	੧੦੫੦
ਆਪੇ ਸਾਚਾ ਲਏ ਮਿਲਾਇ ॥	ਪ੍ਰਭਾ ੩, ੭, ੨ : ੩	੧੩੩੫
ਆਪੇ ਸਾਚੇ ਗੁਣ ਪਰਗਾਸੰ ॥	ਮਾਰੂ ੧, ਸੋਲਾ ੨, ੧ : ੨	੧੦੨੧
ਆਪੇ ਸਾਜੇ ਅਵਰੁ ਨ ਕੋਈ ॥	ਮਾਰੂ ੩, ਸੋਲਾ ੧੭, ੩ : ੨	੧੦੬੦
ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥	ਤਿਲੰ ੧, ੩, ੪ : ੧	੭੨੨
ਆਪੇ ਸਾਜੇ ਸਭ ਕਾਰੈ ਲਾਏ ਸੋ ਸਚੁ ਰਹਿਆ ਸਮਾਈ ॥	ਮਲਾ ੩, ੮, ੪ : ੧	੧੨੬੦
ਆਪੇ ਸਾਜੇ ਸ੍ਰਿਸਟਿ ਉਪਾਏ ॥	ਮਾਰੂ ੩, ਸੋਲਾ ੧੦, ੫ : ੧	੧੦੫੩
ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥	ਰਾਮ ੩, ਅਸ ੫, ੪ : ੧	੯੧੨
ਆਪੇ ਸਾਜੇ ਕਰਤਾ ਸੋਇ ॥	ਧਨਾ ੩, ੮, ੪ : ੧	੬੬੬
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥	ਆਸਾ ੧, ਵਾਰ ੨੪ ਸ, ੨, ੨ : ੧	੪੭੫
ਆਪੇ ਸ੍ਰਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥	ਸੋਰ ੪, ੬, ੨ : ੨	੬੦੬
ਆਪੇ ਸਿੰਙੀ ਨਾਦੁ ਹੈ ਪਿਆਰਾ ਧੁਨਿ ਆਪਿ ਵਜਾਏ ਆਪੈ ॥	ਸੋਰ ੪, ੩, ੩ : ੧	੬੦੫
ਆਪੇ ਸਿਧ ਸਾਧਿਕੁ ਵੀਚਾਰੀ ॥	ਮਾਰੂ ੧, ਸੋਲਾ ੨, ੧੦ : ੧	੧੦੨੨
ਆਪੇ ਸਿਰਜੇ ਦੇ ਵਡਿਆਈ ॥	ਮਾਰੂ ੩, ਸੋਲਾ ੩, ੧੨ : ੧	੧੦੪੬
ਆਪੇ ਸਿਰਿ ਸਿਰਿ ਧੰਧੈ ਲਾਇਆ ॥	ਬਿਲਾ ੩, ਵਾ ੧, ੩ : ੨	੮੪੧
ਆਪੇ ਸਿਰਿ ਸਿਰਿ ਧੰਧੈ ਲਾਏ ॥	ਮਾਰੂ ੩, ਸੋਲਾ ੧੭, ੧੪ : ੨	੧੦੬੧
ਆਪੇ ਸਿਰਿ ਸਿਰਿ ਧੰਧੈ ਲਾਏ ॥	ਮਾਰੂ ੧, ਸੋਲਾ ੧, ੨ : ੨	੧੦੨੦
ਆਪੇ ਸਿਵ ਸਕਤੀ ਸੰਜੋਗੀ ॥	ਭੈਰ ੫, ੫੦, ੨ : ੩	੧੧੫੦
ਆਪੇ ਸਿਵ ਸੰਕਰ ਮਹੇਸਾ ਆਪੇ ਗੁਰਮੁਖਿ ਅਕਥ ਕਹਾਣੀ ॥	ਬਿਹਾ ੪, ਵਾਰ, ੧੨ : ੨	੫੫੩
ਆਪੇ ਸਿਵ ਵਰਤਾਈਅਨੁ ਅੰਤਰਿ ਆਪੇ ਸੀਤਲੁ ਠਾਰੁ ਗੜਾ ॥	ਮਾਰੂ ੫, ਸੋਲਾ ੧੦, ੧੩ : ੩	੧੦੮੨
ਆਪੇ ਸੁਖੁ ਦੁਖੁ ਦੇਵੈ ਕਰਤਾ ਆਪੇ ਬਖਸ ਕਰੀਜੈ ॥	ਬਿਹਾ ੪, ਵਾਰ, ੮ : ੫	੫੫੧
ਆਪੇ ਸੁਘੜੁ ਸਰੂਪੁ ਸਿਆਣਾ ॥	ਮਾਰੂ ੧, ਸੋਲਾ ੧, ੯ : ੨	੧੦੨੧
ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥	ਸੋਰ ੪, ੧, ੨ : ੧	੬੦੪
ਆਪੇ ਸੁਣੈ ਤੈ ਆਪੇ ਵੇਖੈ ॥	ਮਾਝ ੩, ਅਸ ੩, ੨ : ੧	੧੧੦
ਆਪੇ ਸੁਤਿਆ ਦੇਇ ਜਗਾਈ ॥	ਗਉ ੩, ੨੯, ੨ : ੩	੧੬੦
ਆਪੇ ਸੁਹਗੁ ਮਛੁ ਪਇਆਲਾ ॥	ਮਾਰੂ ੧, ਸੋਲਾ ੨, ੫ : ੧	੧੦੨੧
ਆਪੇ ਸੁਰਤਾ ਆਪੇ ਕਰਤਾ ਕਹੁ ਨਾਨਕ ਬੀਚਾਰੋ ॥	ਰਾਮ ੧, ਸਿਗੋ, ੨੨ : ੪	੯੪੦
ਆਪੇ ਸੁਰਤਾ ਆਪੇ ਜਾਨੁ ॥	ਬਿਲਾ ੧, ੩, ੧ : ੨	੭੯੫
ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥	ਪ੍ਰਭਾ ੧, ਅਸ ੭, ੫ : ੨	੧੩੪੫
ਆਪੇ ਸੁਰਿ ਨਰ ਗਣ ਗੰਧਰਬਾ ਆਪੇ ਖਟ ਦਰਸਨ ਕੀ ਬਾਣੀ ॥	ਬਿਹਾ ੪, ਵਾਰ, ੧੨ : ੧	੫੫੩
ਆਪੇ ਸੂਖਮੁ ਭਾਲੀਐ ਆਪੇ ਪਾਸਾਰੁ ॥	ਬਿਹਾ ੪, ਵਾਰ, ੨੧ : ੨	੫੫੬
ਆਪੇ ਸੂਤੁ ਆਪੇ ਬਹੁ ਮਣੀਆ ਕਰਿ ਸਕਤੀ ਜਗਤੁ ਪਰੋਇ ॥	ਸੋਰ ੪, ੨, ੧ : ੨	੬੦੪
ਆਪੇ ਸੂਰਾ ਅਮਰੁ ਚਲਾਇਆ ॥	ਮਾਰੂ ੫, ਸੋਲਾ ੧੦, ੧੩ : ੨	੧੦੮੨
ਆਪੇ ਸੂਰੁ ਕਿਰਣਿ ਬਿਸਥਾਰੁ ॥	ਆਸਾ ੫, ੬੮, ੨ : ੧	੩੮੭

ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥	ਸੋਰ ੪, ੫, ੩ : ੨	-	੬੦੬
ਆਪੇ ਸੇਵ ਬਣਾਈਅਨੁ ਗੁਰਮੁਖਿ ਆਪੇ ਅੰਮ੍ਰਿਤੁ ਪੀਆ ॥	ਬਿਹਾ ੪, ਵਾਰ, ੭ : ੪	-	੫੫੧
ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥	ਸੋਰ ੪, ਵਾਰ ੨੯ ਸ, ੩, ੨ : ੧	-	੬੫੩
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥	ਸੋਰ ੪, ੬, ੧ : ੧	-	੬੦੬
ਆਪੇ ਸੋਭਾ ਸਦ ਹੀ ਪਾਏ ॥	ਬਿਲਾ ੩, ੫, ੨ : ੩	-	੭੯੮
ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥	ਸੋਰ ੪, ੫, ੧ : ੧	-	੬੦੬
ਆਪੇ ਸ੍ਰਿਸਟਿ ਉਪਾਈਅਨੁ ਆਪਿ ਕਰੇ ਬੀਚਾਰੁ ॥	ਸਾਰ ੪, ਵਾਰ ੩੦ ਸ, ੩, ੧ : ੪	-	੧੨੪੮
ਆਪੇ ਸ੍ਰਿਸਟਿ ਉਪਾਈਅਨੁ ਆਪੇ ਫੁਨਿ ਗੋਈ ॥	ਸੂਹੀ ੩, ਵਾਰ, ੭ : ੨	-	੭੮੭
ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥	ਰਾਮ ੩, ਵਾਰ, ੭ : ੨	-	੯੪੯
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਨਦਰਿ ਕਰੇਇ ॥	ਮਾਰੂ ੩, ੨, ੪ : ੧	-	੯੯੪
ਆਪੇ ਸ੍ਰਿਸਟਿ ਸਭ ਸਾਜੀਅਨੁ ਆਪੇ ਵਰਤੀਜੈ ॥	ਮਾਰੂ ੩, ਵਾਰ, ੭ : ੨	-	੧੦੮੯
ਆਪੇ ਸ੍ਰਿਸਟਿ ਸਾਜੀਅਨੁ ਆਪਿ ਗੁਪਤੁ ਰਖੇਸਾ ॥	ਰਾਮ ੩, ਵਾਰ, ੧੬ : ੩	-	੯੫੫
ਆਪੇ ਸ੍ਰਿਸਟਿ ਹੁਕਮਿ ਸਭ ਸਾਜੀ ॥	ਮਾਰੂ ੩, ਸੋਲਾ ੧੬, ੧ : ੧	-	੧੦੫੯
ਆਪੇ ਹਸੈ ਆਪਿ ਹੀ ਚਿਤਵੈ ਆਪੇ ਚੰਦੁ ਸੂਰੁ ਪਰਗਾਸਾ ॥	ਸਵ ੪, ਗਯੰ, ੧੨ : ੨	-	੧੪੦੩
ਆਪੇ ਹਰਿ ਅਪਰੰਪਰੁ ਕਰਤਾ ਹਰਿ ਆਪੇ ਬੋਲਿ ਬੁਲਾਇ ॥	ਆਸਾ ੪, ੬੩, ੩ : ੧	-	੩੬੮
ਆਪੇ ਹਰਿ ਇਕ ਰੰਗੁ ਹੈ ਆਪੇ ਬਹੁ ਰੰਗੀ ॥	ਤਿਲੰ ੪, ਅਸ ੨, ੨੨ : ੧	-	੭੨੬
ਆਪੇ ਹਰਿ ਜਗਜੀਵਨੁ ਦਾਤਾ ਆਪੇ ਬਖਸਿ ਮਿਲਾਏ ॥	ਸਿਰੀ ੩, ਅਸ ੧੮, ੨ : ੧	-	੬੪
ਆਪੇ ਹੀ ਉਪਦੇਸਦਾ ਗੁਰਮੁਖਿ ਪਤੀਆਈਅਨੁ ॥	ਰਾਮ ੩, ਵਾਰ, ੨੧ : ੨	-	੯੫੬
ਆਪੇ ਹੀ ਆਪਿ ਆਪਿ ਵਰਤੈ ਆਪੇ ਨਾਮਿ ਉਮਾਹਾ ਰਾਮ ॥	ਜੈਤ ੪, ੧੦, ੧ : ੩	-	੬੯੯
ਆਪੇ ਹੀ ਆਪਿ ਨਿਰਮਲਾ ਪਿਆਰਾ ਆਪੇ ਨਿਰਮਲ ਸੋਇ ॥	ਸੋਰ ੪, ੨, ੩ : ੧	-	੬੦੫
ਆਪੇ ਹੀ ਆਪਿ ਮਨਿ ਵਸਿਆ ਮਾਇਆ ਮੋਹੁ ਚੁਕਾਇ ॥	ਸਿਰੀ ੩, ੫੮, ੩ : ੩	-	੩੬
ਆਪੇ ਹੀ ਆਪਿ ਮੋਹਿਓਹੁ ਜਸੁ ਨਾਨਕ ਆਪਿ ਸੁਣਿਓਹਿ ॥	ਸਿਰੀ ੫, ਛੰਤ ੩, ੪ ਡ: ੨	-	੮੧
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥	ਸੋਰ ੪, ੪, ੩ : ੨	-	੬੦੬
ਆਪੇ ਹੀ ਸਚੁ ਕਰੇ ਪਸਾਰਾ ॥	ਮਾਰੂ ੫, ਸੋਲਾ ੩, ੩ : ੨	-	੧੦੭੩
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਥਾਪਿ ਉਥਾਪੈ ॥	ਸੋਰ ੪, ੩, ੧ : ੧	-	੬੦੫
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥	ਸੋਰ ੪, ੧, ੨ : ੩	-	੬੦੪
ਆਪੇ ਹੀ ਸੂਤਧਾਰੁ ਹੈ ਪਿਆਰਾ ਸੂਤੁ ਖਿੰਚੇ ਢਹਿ ਢੇਰੀ ਹੋਇ ॥	ਸੋਰ ੪, ੨, ੧ : ੩	-	੬੦੫
ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ ॥	ਆਸਾ ੧, ਵਾਰ, ੨੦ : ੧	-	੪੭੪
ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥	ਸੋਰ ੪, ੫, ੨ : ੧	-	੬੦੬
ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥	ਸੋਰ ੪, ੧, ੪ : ੨	-	੬੦੪
ਆਪੇ ਹੀ ਪ੍ਰਭੁ ਦੇਹਿ ਮਤਿ ਹਰਿ ਨਾਮੁ ਧਿਆਈਐ ॥	ਗਉ ੩, ੩੭, ੨ : ੧	-	੧੬੩
ਆਪੇ ਹੀ ਪ੍ਰਭੁ ਰਾਖਤਾ ਭਗਤਨ ਕੀ ਆਨਿ ॥	ਬਿਲਾ ੫, ੬੬, ੧* : ੧	-	੮੧੭
ਆਪੇ ਹੀ ਬਹਿ ਪੂਜੇ ਕਰਤਾ ਆਪਿ ਪਰਪੰਚੁ ਕਰੀਜੈ ॥	ਬਿਹਾ ੪, ਵਾਰ, ੮ : ੨	-	੫੫੧
ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥	ਸੋਰ ੪, ੬, ੩ : ੩	-	੬੦੬
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥	ਸੋਰ ੪, ੪, ੨ : ੩	-	੬੦੫
ਆਪੇ ਹੀ ਰਾਜਨੁ ਆਪੇ ਹੀ ਰਾਇਆ ਕਹ ਕਹ ਠਾਕੁਰੁ ਕਹ ਕਹ ਚੇਰਾ ॥	ਬਿਲਾ ੫, ੧੧੭, ੧ : ੨	-	੮੨੭
ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥	ਸਿਰੀ ੧, ਅਸ ੩, ੨ : ੧	-	੫੪
ਆਪੇ ਹੀਰਾ ਰਤਨੁ ਅਮੋਲੋ ॥	ਮਾਰੂ ੩, ਸੋਲਾ ੯, ੩ : ੧	-	੧੦੫੨
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥	ਰਾਮ ੩, ਅਨੰ, ੨੫ : ੪	-	੯੨੦
ਆਪੇ ਹੀ ਵਡ ਪਰਵਾਰੁ ਆਪਿ ਇਕਾਤੀਆ ॥	ਰਾਮ ੫, ਵਾਰ, ੨੦ : ੧	-	੯੬੫
ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥	ਸੋਰ ੪, ੫, ੨ : ੩	-	੬੦੬
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥	ਸੋਰ ੪, ੪, ੨ : ੨	-	੬੦੫
ਆਪੇ ਹੁਕਮੁ ਕਰੇ ਸਭੁ ਵੇਖੈ ॥	ਮਾਰੂ ੩, ਸੋਲਾ ੪, ੮ : ੧	-	੧੦੪੭
ਆਪੇ ਹੁਕਮੁ ਚਲਾਇਦਾ ਜਗੁ ਧੰਧੈ ਲਾਇਆ ॥	ਸੂਹੀ ੩, ਵਾਰ, ੧੨ : ੧	-	੭੮੯
ਆਪੇ ਹੋਇਓ ਇਕੁ ਆਪੇ ਬਹੁ ਭਤਿਆ ॥	ਰਾਮ ੫, ਵਾਰ, ੨੨ : ੨	-	੯੬੬
ਆਪੇ ਹੋਵਹਿ ਗੁਪਤੁ ਆਪੇ ਪਰਗਟੀਐ ॥	ਰਾਮ ੫, ਵਾਰ, ੨੨ : ੫	-	੯੬੬
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥	ਸਿਰੀ ੧, ੨੫, ੧ : ੨	-	੨੩

ਆਪੇ ਕਸਿ ਕਸਵਟੀ ਲਾਏ ਆਪੇ ਕੀਮਤਿ ਪਾਇਆ ॥	ਮਾਰੂ ੧, ਸੋਲਾ ੧੯, ੧੨ : ੩	-	੧੦੪੦
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥	ਸੋਰ ੪, ੪, ੧ : ੧	-	੬੦੫
ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥	ਸੂਹੀ ੧, ੯, ੩ : ੧	-	੭੩੧
ਆਪੇ ਕਪਟ ਖੁਲਾਵਣਹਾਰਾ ॥	ਮਾਰੂ ੩, ਸੋਲਾ ੧੩, ੫ : ੨	-	੧੦੫੬
ਆਪੇ ਕਰਹਿ ਕਰਾਵਹਿ ਸੁ ਹੋਇਗਾ ॥	ਮਾਰੂ ੩, ਸੋਲਾ ੫, ੧੦ : ੨	-	੧੦੪੮
ਆਪੇ ਕਰਣੀ ਕਰਣਹਾਰੁ ॥	ਬਸੰ ੧, ਅਸ ੭, ੪ : ੧	-	੧੧੯੦
ਆਪੇ ਕਰਣੀ ਕਾਰ ਆਪਿ ਆਪੇ ਕਰੇ ਰਜਾਇ ॥	ਮਾਰੂ ੩, ਵਾਰ ੩ ਸ. ੩, ੨ : ੧	-	੧੦੮੭
ਆਪੇ ਕਰਤਾ ਅਗਮ ਅਥਾਹਾ ॥	ਮਲਾ ੩, ੧੧, ੪ : ੧	-	੧੨੬੧
ਆਪੇ ਕਰਤਾ ਅਵਰੁ ਨ ਕੋਇ ॥	ਆਸਾ ੪, ੨੪, ੨ : ੨	-	੩੭੬
ਆਪੇ ਕਰਤਾ ਆਪਿ ਕਰਾਏ ਸਰਬ ਨਿਰੰਤਰਿ ਸੋਈ ॥	ਸੂਹੀ ੫, ੫੩, ੧*: ੨	-	੭੪੮
ਆਪੇ ਕਰਤਾ ਆਪੇ ਦੇਉ ॥	ਗਉ ਕਬ, ਥਿਤੀ, ੧ ਸ: ੪	-	੩੪੩
ਆਪੇ ਕਰਤਾ ਆਪੇ ਦੇਉ ॥	ਰਾਮ ੧, ਓਅੰ, ੮ : ੮	-	੯੩੦
ਆਪੇ ਕਰਤਾ ਆਪੇ ਭੁਗਤਾ ॥	ਮਾਝ ੩, ਅਸ ੨੭, ੪ : ੧	-	੧੨੫
ਆਪੇ ਕਰਤਾ ਆਪੇ ਭੁਗਤਾ ॥	ਮਾਰੂ ੧, ਸੋਲਾ ੧੪, ੧੪ : ੧	-	੧੦੩੫
ਆਪੇ ਕਰਤਾ ਆਪੇ ਭੁਗਤਾ ॥	ਮਾਰੂ ੩, ਸੋਲਾ ੪, ੧੪ : ੧	-	੧੦੪੭
ਆਪੇ ਕਰਤਾ ਆਪੇ ਭੁਗਤਾ ਆਪੇ ਦੇਇ ਦਿਵਾਏ ॥	ਬਿਹਾ ੪, ਵਾਰ, ੧੫ : ੩	-	੫੫੪
ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥	ਰਾਮ ੩, ਅਸ ੫, ੨ : ੧	-	੯੧੨
ਆਪੇ ਕਰਤਾ ਸਚਾ ਸੋਈ ॥	ਮਾਰੂ ੩, ਸੋਲਾ ੨੪, ੧੬ : ੧	-	੧੦੬੯
ਆਪੇ ਕਰਤਾ ਸਭਨਾ ਕਾ ਸੋਈ ॥	ਮਾਰੂ ੩, ਸੋਲਾ ੧੯, ੮ : ੧	-	੧੦੬੩
ਆਪੇ ਕਰਤਾ ਸਭਿ ਰਸ ਭੋਗ ॥	ਬਸੰ ੩, ੬, ੪ : ੧	-	੧੧੭੪
ਆਪੇ ਕਰਤਾ ਸਭੁ ਜਿਸੁ ਕਰਣਾ ॥	ਮਾਰੂ ੩, ਸੋਲਾ ੯, ੧ : ੧	-	੧੦੫੨
ਆਪੇ ਕਰਤਾ ਸ੍ਰਿਸਟਿ ਸਿਰਜਿ ਜਿਨਿ ਗੋਈ ॥	ਗਉ ੩, ਅਸ ੬, ੮ : ੧	-	੨੩੨
ਆਪੇ ਕਰਤਾ ਹੈ ਅਬਿਨਾਸੀ ॥	ਮਾਰੂ ੧, ਸੋਲਾ ੬, ੧੩ : ੨	-	੧੦੨੬
ਆਪੇ ਕਰਤਾ ਕਰਿ ਕਰਿ ਵੇਖੈ ॥	ਮਾਰੂ ੩, ਸੋਲਾ ੪, ੨ : ੧	-	੧੦੪੭
ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥	ਮਾਰੂ ੧, ਸੋਲਾ ੧੨, ੧ : ੩	-	੧੦੩੨
ਆਪੇ ਕਰਤਾ ਕਰਿ ਕਰਿ ਵੇਖੈ ਜਿਉ ਭਾਵੈ ਤਿਉ ਲਾਈ ਹੇ ॥	ਮਾਰੂ ੩, ਸੋਲਾ ੩, ੧੩ : ੩	-	੧੦੪੬
ਆਪੇ ਕਰਤਾ ਕਰਿ ਕਰਿ ਵੇਖੈ ਦੇਦਾ ਸਾਸ ਗਿਰਾਹਾ ਹੇ ॥	ਮਾਰੂ ੩, ਸੋਲਾ ੧੨, ੪ : ੩	-	੧੦੫੫
ਆਪੇ ਕਰਤਾ ਕਰੇ ਸੁ ਹੋਇ ॥	ਆਸਾ ੧, ਅਸ ੪, ੨ : ੪	-	੪੧੩
ਆਪੇ ਕਰਤਾ ਕਰੇ ਸੁ ਹੋਈ ॥	ਆਸਾ ੧, ਅਸ ੬, ੪ : ੩	-	੪੧੪
ਆਪੇ ਕਰਤਾ ਕਰੇ ਸੁ ਹੋਈ ॥	ਮਾਰੂ ੫, ਸੋਲਾ ੧੩, ੬ : ੨	-	੧੦੮੫
ਆਪੇ ਕਰਤਾ ਕਰੇ ਸੁ ਹੋਵੈ ॥	ਆਸਾ ੧, ਅਸ ੧, ੩ : ੪	-	੪੧੧
ਆਪੇ ਕਰਤਾ ਕਰੇ ਕਰਾਏ ॥	ਮਾਝ ੩, ਅਸ ੨੭, ੩ : ੧	-	੧੨੫
ਆਪੇ ਕਰਤਾ ਕਰੇ ਕਰਾਏ ॥	ਮਾਰੂ ੩, ਸੋਲਾ ੯, ੧੬ : ੧	-	੧੦੫੩
ਆਪੇ ਕਰਤਾ ਕਰੇ ਕਰਾਏ ॥	ਬਸੰ ੩, ੧, ੩ : ੩	-	੧੧੭੨
ਆਪੇ ਕਰਤਾ ਕਰੇ ਕਰਾਏ ਆਪੇ ਮਾਰਗਿ ਪਾਏ ॥	ਭੈਰ ੩, ੧੯, ੪ : ੧	-	੧੧੩੨
ਆਪੇ ਕਰਤਾ ਕਰੈ ਸੁ ਹੋਈ ॥	ਬਿਲਾ ੩, ਵਾ ੧, ੧ : ੪	-	੮੪੧
ਆਪੇ ਕਰਤਾ ਕਾਰਣੁ ਕਰਾਏ ॥	ਮਾਝ ੩, ਅਸ ੨੪, ੨ : ੧	-	੧੨੩
ਆਪੇ ਕਰਤਾ ਜਿਸ ਨੋ ਦੇਵੈ ਤਿਸੁ ਵਸੈ ਮਨਿ ਆਈ ॥	ਪ੍ਰਭਾ ੩, ੧, ੪ : ੧	-	੧੩੩੩
ਆਪੇ ਕਰਤਾ ਜੁਗਿ ਜੁਗਿ ਸੋਇ ॥	ਧਨਾ ੩, ੩, ੪ : ੧	-	੬੬੪
ਆਪੇ ਕਰਤਾ ਦੇ ਵਡਿਆਈ ॥	ਮਾਝ ੪, ਅਸ ੩੪, ੮ : ੧	-	੧੩੦
ਆਪੇ ਕਰਤਾ ਦੇਵੈ ਸੋਇ ॥	ਭੈਰ ੩, ੭, ੪ : ੧	-	੧੧੨੯
ਆਪੇ ਕਰਤਾ ਪੁਰਖੁ ਬਿਧਾਤਾ ॥	ਮਾਰੂ ੧, ਸੋਲਾ ੬, ੧ : ੧	-	੧੦੨੫
ਆਪੇ ਕਰਤੈ ਕਾਰ ਕਰਾਈ ॥	ਮਾਰੂ ੩, ਸੋਲਾ ੫, ੧੬ : ੧	-	੧੦੪੯
ਆਪੇ ਕਰਤੈ ਭਗਤਿ ਕਰਾਈ ॥	ਬਿਲਾ ੧, ਅਸ ੧, ੫ : ੩	-	੮੩੧
ਆਪੇ ਕਰਨ ਕਰਾਵਨ ਜੋਗੁ ॥	ਗਉ ੫, ਸੁਖ ੯, ੮ : ੩	-	੨੭੫
ਆਪੇ ਕਰਿ ਕਰਿ ਵੇਖਦਾ ਆਪੇ ਸਭੁ ਸਚਾ ॥	ਮਾਰੂ ੩, ਵਾਰ, ੨੨ : ੧	-	੧੦੯੪
ਆਪੇ ਕਰਿ ਕਰਿ ਵੇਖੈ ਤਾਣੁ ॥	ਬਿਲਾ ੧, ੩, ੧ : ੩	-	੭੯੫

ਆਪੇ ਖਸਮਿ ਨਿਵਾਜਿਆ ॥	ਸਿਰੀ ੧, ਅਸ ੨੮, ੧੬ : ੧	੭੨
ਆਪੇ ਖਾਣੀ ਆਪੇ ਬਾਣੀ ਆਪੇ ਖੰਡ ਵਰਭੰਡ ਕਰੇ ॥	ਬਿਹਾ ੪, ਵਾਰ, ੯ : ੧	੫੫੨
ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ॥	ਪ੍ਰਭਾ ੧, ੯, ੩ : ੨	੧੩੩੦
ਆਪੇ ਖੇਲ ਕਰੇ ਸਭਿ ਕਰਤਾ ਆਪੇ ਦੇਇ ਬੁਝਾਈ ਹੇ ॥	ਮਾਰੂ ੩, ਸੋਲਾ ੧, ੫ : ੩	੧੦੪੪
ਆਪੇ ਖੇਲ ਕਰੇ ਸਭਿ ਕਰਤਾ ਸੁਣਿ ਸਾਚਾ ਮੰਨਿ ਵਸਾਇਦਾ ॥	ਮਾਰੂ ੩, ਸੋਲਾ ੨੨, ੧ : ੩	੧੦੬੬
ਆਪੇ ਖੇਲ ਕਰੈ ਸਭਿ ਕਰਤਾ ਐਸਾ ਬੂਝੈ ਕੋਈ ॥	ਮਾਰੂ ੩, ੧, ੩ : ੨	੯੯੩
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥	ਮਾਰੂ ੫, ਸੋਲਾ ੩, ੩ : ੩	੧੦੭੩
ਆਪੇ ਖੇਲ ਖੇਲਾਇਦਾ ਪਿਆਰਾ ਆਪੇ ਕਰੇ ਸੁ ਹੋਇ ॥	ਸੋਰ ੪, ੨, ੨ : ੩	੬੦੫
ਆਪੇ ਖੇਲੁ ਰਚਾਇਓਨੁ ਸਭੁ ਜਗਤੁ ਸਬਾਇਆ ॥	ਸਾਰ ੪, ਵਾਰ, ੧ : ੨	੧੨੩੭
ਆਪੇ ਗਊ ਆਪੇ ਰਖਵਾਲਾ ॥	ਮਾਰੂ ੧, ਸੋਲਾ ੧, ੧੧ : ੨	੧੦੨੧
ਆਪੇ ਗਊ ਚਰਾਵੈ ਬਾਨਾ ॥	ਮਾਰੂ ੫, ਸੋਲਾ ੧੧, ੧੫ : ੨	੧੦੮੩
ਆਪੇ ਗਹਿਰ ਗੰਭੀਰੁ ਹੈ ਪਿਆਰਾ ਤਿਸੁ ਜੇਵਡੁ ਅਵਰੁ ਨ ਕੋਇ ॥	ਸੋਰ ੪, ੨, ੪ : ੧	੬੦੫
ਆਪੇ ਗਾਵੈ ਆਪਿ ਸੁਣਾਵੈ ਇਸੁ ਮਨ ਅੰਧੇ ਕਉ ਮਾਰਗਿ ਪਾਏ ॥	ਗੂਜ ੩, ਅਸ ੧, ੨ : ੨	੫੦੬
ਆਪੇ ਗਿਆਨਿ ਧਿਆਨਿ ਗੁਰੁ ਸੂਰਾ ॥	ਮਾਰੂ ੧, ਸੋਲਾ ੧, ੪ : ੨	੧੦੨੦
ਆਪੇ ਗੁਣ ਆਪੇ ਕਥੈ ਆਪੇ ਸੁਣਿ ਵੀਚਾਰੁ ॥	ਸਿਰੀ ੧, ਅਸ ੩, ੧ : ੧	੫੪
ਆਪੇ ਗੁਣ ਆਪੇ ਗੁਣਕਾਰੀ ॥	ਗਉ ੫, ਸੁਖ ੧੭, ੧ : ੬	੨੮੫
ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥	ਸੋਰ ੪, ੬, ੧ : ੨	੬੦੬
ਆਪੇ ਗੁਣਦਾਤਾ ਅਵਗੁਣ ਕਾਟੇ ਹਿਰਦੈ ਨਾਮੁ ਵਸਾਏ ॥	ਗਉ ੩, ਛੰਤ ੪, ੪ : ੫	੨੪੬
ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥	ਮਾਰੂ ੩, ਸੋਲਾ ੧੩, ੧੨ : ੩	੧੦੫੭
ਆਪੇ ਗੁਣਦਾਤਾ ਗੁਣ ਗਾਵੈ ਆਪੇ ਆਖਿ ਸੁਣਾਵਣਿਆ ॥	ਮਾਝ ੩, ਅਸ ੨੭, ੫ : ੩	੧੨੫
ਆਪੇ ਗੁਣਦਾਤਾ ਬੀਚਾਰੀ ॥	ਮਾਰੂ ੩, ਸੋਲਾ ੨, ੧੬ : ੧	੧੦੪੫
ਆਪੇ ਗੁਪਤੁ ਆਪੇ ਹੈ ਪਰਗਟੁ ਅਪਣਾ ਆਪੁ ਪਸਾਰਣਾ ॥	ਮਾਰੂ ੫, ਸੋਲਾ ੬, ੪ : ੩	੧੦੭੭
ਆਪੇ ਗੁਪਤੁ ਆਪੇ ਪਾਸਾਰੁ ॥	ਰਾਮ ੫, ੨੦, ੪ : ੨	੮੯੯
ਆਪੇ ਗੁਪਤੁ ਪਰਗਟੁ ਹੈ ਆਪੇ ਗੁਰ ਸਬਦੀ ਆਪੁ ਵੰਞਾਵਣਿਆ ॥	ਮਾਝ ੩, ਅਸ ੨੫, ੧ : ੩	੧੨੪
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥	ਬਿਹਾ ੪, ਵਾਰ, ੧੮ : ੨	੫੫੫
ਆਪੇ ਗੁਪਤੁ ਵਰਤੈ ਸਭ ਅੰਤਰਿ ਗੁਰ ਕੈ ਸਬਦਿ ਪਛਾਤਾ ਹੇ ॥	ਮਾਰੂ ੩, ਸੋਲਾ ੯, ੧ : ੩	੧੦੫੨
ਆਪੇ ਗੁਰਮੁਖਿ ਆਪੇ ਦੇਵੈ ॥	ਮਾਰੂ ੩, ਸੋਲਾ ੧, ੮ : ੧	੧੦੪੪
ਆਪੇ ਗੁਰਮੁਖਿ ਆਪੇ ਦੇਵੈ ਆਪੇ ਅੰਮ੍ਰਿਤੁ ਪੀਆਇਆ ॥	ਰਾਮ ੧, ਓਅੰ, ੪ : ੪	੯੩੦
ਆਪੇ ਗੁਰਮੁਖਿ ਆਪੇ ਦੇਵੈ ਆਪੇ ਕਰਿ ਕਰਿ ਵੇਖੈ ॥	ਸਾਰ ੩, ਅਸ ੩, ੮ : ੧	੧੨੩੫
ਆਪੇ ਗੁਰਮੁਖਿ ਕਰਿ ਬੀਚਾਰੁ ॥	ਬਸੰ ੧, ਅਸ ੭, ੪ : ੨	੧੧੯੦
ਆਪੇ ਗੁਰਮੁਖਿ ਦੇਇ ਬੁਝਾਈ ॥	ਮਾਰੂ ੩, ਸੋਲਾ ੫, ੧੬ : ੨	੧੦੪੯
ਆਪੇ ਗੁਰਮੁਖਿ ਦੇ ਵਡਿਆਈ ਨਾਨਕ ਨਾਮਿ ਸਮਾਏ ॥	ਭੈਰ ੩, ੧੯, ੪ : ੨	੧੧੩੩
ਆਪੇ ਗੁਰਮੁਖਿ ਨਾਮੁ ਵਸਾਏ ॥	ਆਸਾ ੩, ਅਸ ੨੫, ੪ : ੨	੪੨੪
ਆਪੇ ਗੁਰੁ ਚੇਲਾ ਹੈ ਆਪੇ ਆਪੇ ਹਰਿ ਪ੍ਰਭੁ ਚੋਜ ਵਿਡਾਨੀ ॥	ਧਨਾ ੪, ੧੧, ੨ : ੧	੬੬੯
ਆਪੇ ਗੁਰੁ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ॥	ਬਿਲਾ ੩, ੩, ੩ : ੧	੭੯੭
ਆਪੇ ਗੁਰੁ ਚੇਲਾ ਹੈ ਆਪੇ ਆਪੇ ਦਸੇ ਘਾਟੁ ॥	ਗੂਜ ੩, ਵਾਰ, ੨੨ : ੪	੫੧੭
ਆਪੇ ਗੁਰੁ ਦਾਤਾ ਕਰਮਿ ਬਿਧਾਤਾ ॥	ਮਾਝ ੩, ਅਸ ੨੯, ੨ : ੧	੧੨੬
ਆਪੇ ਗੋਪੀ ਆਪੇ ਕਾਨਾ ॥	ਮਾਰੂ ੫, ਸੋਲਾ ੧੧, ੧੫ : ੧	੧੦੮੩
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥	ਸੋਰ ੪, ੬, ੨ : ੧	੬੦੬
ਆਪੇ ਘਟਿ ਘਟਿ ਜਾਣੈ ਭੇਦੁ ॥	ਭੈਰ ੫, ੫੦, ੧ : ੨	੧੧੫੦
ਆਪੇ ਘਟਿ ਘਟਿ ਰਹਿਓ ਬਿਆਪਿ ॥	ਸਾਰ ੫, ਅਸ ੨, ੧੭ : ੪	੧੨੩੬
ਆਪੇ ਘਟਿ ਘਟਿ ਰਹਿਆ ਬਿਆਪਿ ॥	ਰਾਮ ੫, ੨੫, ੪ : ੧	੮੯੦
ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ॥	ਰਾਮ ੧, ਓਅੰ, ੪੨ : ੮	੯੩੬
ਆਪੇ ਚਾਟਸਾਲ ਆਪਿ ਹੈ ਪਾਧਾ ਆਪੇ ਚਾਟੜੇ ਪੜਣ ਕਉ ਆਣੇ ॥	ਬਿਹਾ ੪, ਵਾਰ, ੧੧ : ੧	੫੫੨
ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ ॥	ਮਾਰੂ ੧, ਸੋਲਾ ੭, ੪ : ੩	੧੦੨੬
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ ॥	ਮਲਾ ੧, ਵਾਰ, ੪ : ੧	੧੨੮੦
ਆਪੇ ਜਗਜੀਵਨੁ ਸੁਖਦਾਤਾ ਆਪੇ ਬਖਸਿ ਮਿਲਾਏ ॥	ਸਿਰੀ ੩, ੪੮, ੨ : ੧	੩੨

ਆਪੇ ਜਗਤ ਉਪਾਇ ਕੈ ਕੁਦਰਤਿ ਕਰੇ ਵੀਚਾਰ ॥	ਮਲਾ ੧, ਵਾਰ, ੬ : ੩	-	੧੨੮੦
ਆਪੇ ਜਗਤੁ ਉਪਾਇਓਨੁ ਕਰਿ ਪੂਰਾ ਥਾਟੁ ॥	ਗੂਜ ੩, ਵਾਰ, ੨੨ : ੧	-	੫੧੭
ਆਪੇ ਜਗਤੁ ਉਪਾਇ ਕੈ ਗੁਣ ਅਉਗਣ ਕਰੇ ਬੀਚਾਰੁ ॥	ਮਲਾ ੧, ਵਾਰ, ੧੩ : ੧	-	੧੨੮੪
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਆਪਿ ਖੇਲੈ ਬਹੁ ਰੰਗੀ ਜੀਉ ॥	ਗਉ ੪, ੬੮, ੨ : ੧	-	੧੭੪
ਆਪੇ ਜਗਤੁ ਉਪਾਇਦਾ ਮੇਰੇ ਗੋਵਿਦਾ ਹਰਿ ਦਾਨੁ ਦੇਵੈ ਸਭ ਮੰਗੀ ਜੀਉ ॥	ਗਉ ੪, ੬੮, ੨ : ੩	-	੧੭੪
ਆਪੇ ਜੰਤ ਉਪਾਇਅਨੁ ਆਪੇ ਆਧਾਰੁ ॥	ਬਿਹਾ ੪, ਵਾਰ, ੨੧ : ੧	-	੫੫੬
ਆਪੇ ਜੰਤ ਉਪਾਇ ਆਪਿ ਪ੍ਰਤਿਪਾਲਿਓਨੁ ॥	ਸੋਰ ੪, ਵਾਰ, ੨੮ : ੩	-	੬੫੩
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥	ਸੋਰ ੪, ੪, ੪ : ੩	-	੬੦੬
ਆਪੇ ਜਲ ਥਲਿ ਸਭਤੁ ਹੈ ਪਿਆਰਾ ਪ੍ਰਭੁ ਆਪੇ ਕਰੇ ਸੁ ਹੋਇ ॥	ਸੋਰ ੪, ੨, ੨ : ੧	-	੬੦੫
ਆਪੇ ਜਲਿ ਥਲਿ ਵਰਤਦਾ ਮੇਰੇ ਗੋਵਿਦਾ ਰਵਿ ਰਹਿਆ ਨਹੀ ਦੂਰੀ ਜੀਉ ॥	ਗਉ ੪, ੬੮, ੩ : ੨	-	੧੭੪
ਆਪੇ ਜਲੁ ਅਪਰੰਪਰੁ ਕਰਤਾ ਆਪੇ ਮੇਲਿ ਮਿਲਾਵੈ ॥	ਬਸੰ ੪, ਅਸ ੧, ੮ : ੧	-	੧੧੯੧
ਆਪੇ ਜਲੁ ਆਪ ਹੀ ਤਰੰਗਾ ॥	ਬਿਲਾ ੫, ੬, ੨ : ੨	-	੮੦੩
ਆਪੇ ਜਲੁ ਆਪੇ ਥਲੁ ਥੰਮਨੁ ਆਪੇ ਕੀਆ ਘਟਿ ਘਟਿ ਬਾਸਾ ॥	ਸਵ ੪, ਗਯੰ, ੧੨ : ੩	-	੧੪੦੩
ਆਪੇ ਜਲੁ ਆਪੇ ਦੇ ਛਿੰਗਾ ਆਪੇ ਚੁਲੀ ਭਰਾਵੈ ॥	ਬਿਹਾ ੪, ਵਾਰ, ੬ : ੩	-	੫੫੧
ਆਪੇ ਜਲੁ ਥਲੁ ਸਾਗਰੁ ਸਰਵਰੁ ॥	ਮਾਰੂ ੧, ਸੋਲਾ ੧, ੬ : ੨	-	੧੦੨੦
ਆਪੇ ਜਾਵੀ ਆਪੇ ਮਾਵੀ ਆਪਿ ਸੁਆਮੀ ਆਪਿ ਦੇਵਾ ॥	ਆਸਾ ੫, ਛੰਤ ੧, ੨ : ੪	-	੪੫੨
ਆਪੇ ਜਾਣਹਿ ਦੂਰਿ ਆਪੇ ਹੀ ਜਾਹਰਾ ॥	ਰਾਮ ੫, ਵਾਰ, ੨੨ : ੪	-	੯੬੬
ਆਪੇ ਜਾਣੈ ਅੰਤਰਜਾਮੀ ॥	ਮਾਰੂ ੧, ਸੋਲਾ ੭, ੫ : ੨	-	੧੦੨੬
ਆਪੇ ਜਾਣੈ ਆਪਿ ਪਛਾਣੈ ਸਭੁ ਤਿਸ ਕਾ ਚੋਜੁ ਸਬਾਇਆ ॥	ਮਾਰੂ ੧, ਸੋਲਾ ੧੯, ੧੧ : ੩	-	੧੦੪੦
ਆਪੇ ਜਾਣੈ ਆਪੇ ਦੇਇ ॥	ਜਪੁ ੧, ੨੫ : ੧੪	-	੫
ਆਪੇ ਜਾਣੈ ਏਕੋ ਸੋਇ ॥	ਬਿਲਾ ੩, ੨, ੨ : ੪	-	੭੯੭
ਆਪੇ ਜਾਣੈ ਸਰਬ ਵੀਚਾਰ ॥	ਮਾਝ ੧, ਵਾਰ ੨੭ ਸ, ੧, ੨ : ੫	-	੧੫੦
ਆਪੇ ਜਾਣੈ ਕਰੇ ਆਪਿ ਆਪੇ ਆਣੈ ਰਾਸਿ ॥	ਮਾਰੂ ੩, ਵਾਰ ੨੦ ਸ, ੨, ੧ : ੧	-	੧੦੯੩
ਆਪੇ ਜਾਣੈ ਕਰੇ ਆਪਿ ਜਿਨਿ ਵਾੜੀ ਹੈ ਲਾਈ ॥	ਤਿਲੰ ੧, ਅਸ ੧, ੧ : ੨	-	੭੨੫
ਆਪੇ ਜਾਨੈ ਸੰਧ ਬਡਾਈ ॥	ਗਉ ੫, ਸੁਖ ੭, ੩ : ੯	-	੨੭੧
ਆਪੇ ਜਾਨੈ ਅਪਨੀ ਮਿਤਿ ਗਤਿ ॥	ਗਉ ੫, ਸੁਖ ੧੬, ੭ : ੬	-	੨੮੪
ਆਪੇ ਜਾਨੈ ਅਪੁਨੇ ਜੀ ਕੀ ॥	ਗਉ ੫, ਸੁਖ ੨੩, ੭ : ੪	-	੨੯੪
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥	ਸਿਰੀ ੧, ੨੫, ੨ : ੨	-	੨੩
ਆਪੇ ਜਾਲੁ ਵਤਾਇਦਾ ਪਿਆਰਾ ਸਭੁ ਜਗੁ ਮਛੁਲੀ ਹਰਿ ਆਪੈ ॥	ਸੋਰ ੪, ੩, ੨ : ੨	-	੬੦੫
ਆਪੇ ਜਿਸੁ ਰਖੈ ਹਾਂ ॥	ਆਸਾ ੫, ੧੬੨, ੨ : ੫	-	੪੧੦
ਆਪੇ ਜਿਨਾ ਬੁਝਾਏ ਗੁਰਮੁਖਿ ਤਿਨ ਅੰਦਰਹੁ ਦੂਜਾ ਭਰਮੁ ਗਇਆ ॥	ਬਿਹਾ ੪, ਵਾਰ, ੧੩ : ੫	-	੫੫੩
ਆਪੇ ਜੋਗੀ ਆਪੇ ਭੋਗੀ ॥	ਮਾਰੂ ੧, ਸੋਲਾ ੧, ੧੨ : ੧	-	੧੦੨੧
ਆਪੇ ਜੋਗੀ ਆਪੇ ਭੋਗੀ ਆਪੇ ਸੰਨਿਆਸੀ ਫਿਰੈ ਬਿਬਾਣੀ ॥	ਬਿਹਾ ੪, ਵਾਰ, ੧੨ : ੩	-	੫੫੩
ਆਪੇ ਜੋਗੀ ਜੁਗਤਿ ਜੁਗਾਹਾ ॥	ਜੈਤ ੪, ੧੦, ੧ : ੧	-	੬੯੯
ਆਪੇ ਜੋਗੀ ਪੁਰਖੁ ਹੈ ਪਿਆਰਾ ਆਪੇ ਹੀ ਤਪੁ ਤਾਪੈ ॥	ਸੋਰ ੪, ੩, ੩ : ੨	-	੬੦੫
ਆਪੇ ਜੋਤਿ ਸਰੂਪੀ ਬਾਲਾ ॥	ਮਾਰੂ ੧, ਸੋਲਾ ੨, ੫ : ੨	-	੧੦੨੧
ਆਪੇ ਜੋੜਿ ਵਿਛੋੜਿਐ ਆਪੇ ਕੁਦਰਤਿ ਦੇਇ ਦਿਖਾਇ ॥	ਮਲਾ ੧, ਵਾਰ, ੭ : ੩	-	੧੨੮੧
ਆਪੇ ਜੋੜਿ ਵਿਛੋੜੇ ਆਪੇ ॥	ਮਾਰੂ ੩, ਸੋਲਾ ੨, ੪ : ੧	-	੧੦੪੫
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥	ਆਸਾ ੧, ੩੯, ੨ : ੩	-	੩੬੦
ਆਪੇ ਜੋੜਿ ਵਿਛੋੜੇ ਸੋਈ ॥	ਆਸਾ ੧, ਅਸ ੬, ੪ : ੨	-	੪੧੪
ਆਪੇ ਜੋੜਿ ਵਿਛੋੜੇ ਕਰਤਾ ਆਪੇ ਮਾਰਿ ਜੀਵਾਇਦਾ ॥	ਮਾਰੂ ੧, ਸੋਲਾ ੧੩, ੧੫ : ੩	-	੧੦੩੪
ਆਪੇ ਠਾਕੁਰੁ ਆਪੇ ਸੇਵਕੁ ਆਪਿ ਬਨਾਵੈ ਭਾਤੀ ॥	ਧਨਾ ੪, ੫, ੪ : ੧	-	੬੬੮
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥	ਬਿਲਾ ੪, ੬, ੪ : ੧	-	੮੦੦
ਆਪੇ ਠਾਕੁਰੁ ਸੇਵਕੁ ਆਪੇ ਆਪੇ ਹੀ ਪਾਪ ਖੰਡਨੁ ॥	ਬਿਹਾ ੪, ਵਾਰ, ੧੦ : ੨	-	੫੫੨
ਆਪੇ ਤਖਤਿ ਬਹੈ ਸਚੁ ਨਿਆਈ ਸਭ ਚੂਕੀ ਕੂਕ ਪੁਕਾਰਿਆ ਜੀਉ ॥	ਮਾਝ ੫, ੧੦, ੩ : ੩	-	੯੭
ਆਪੇ ਤਖਤੁ ਰਚਾਇਓਨੁ ਆਕਾਸ ਪਤਾਲਾ ॥	ਸੂਹੀ ੩, ਵਾਰ, ੧ : ੧	-	੭੮੫
ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ ॥	ਬਿਹਾ ੪, ਵਾਰ, ੧੩ : ੧	-	੫੫੩

ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥	ਸੋਰ ੪, ੪, ੪ : ੧	- ੬੦੬
ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥	ਸੋਰ ੪, ੫, ੩ : ੩	- ੬੦੬
ਆਪੇ ਤਾੜੀ ਲਾਈਅਨੁ ਸਭ ਮਹਿ ਪਰਵੇਸਾ ॥	ਰਾਮ ੩, ਵਾਰ, ੧੬ : ੨	- ੯੫੫
ਆਪੇ ਤੀਰਥੁ ਤੁਲਹੜਾ ਪਿਆਰਾ ਆਪਿ ਤਰੈ ਪ੍ਰਭੁ ਆਪੈ ॥	ਸੋਰ ੪, ੩, ੨ : ੧	- ੬੦੫
ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥	ਮਾਰੂ ੩, ਸੋਲਾ ੨੩, ੯ : ੩	- ੧੦੬੭
ਆਪੇ ਤੋਲੇ ਪੂਰਾ ਹੋਇ ॥	ਬਿਲਾ ੩, ੨, ੨ : ੩	- ੭੯੭
ਆਪੇ ਤ੍ਰਿਪਤਾ ਆਪੇ ਮੁਕਤਾ ॥	ਮਾਰੂ ੧, ਸੋਲਾ ੧੪, ੧੪ : ੨	- ੧੦੩੫
ਆਪੇ ਥੰਮੈ ਸਚਾ ਸੋਈ ॥	ਸੂਹੀ ੫, ੩੯, ੧ : ੨	- ੭੪੪
ਆਪੇ ਥਾਪਿ ਉਥਾਪਿ ਸਬਦਿ ਨਿਵਾਜਿਆ ॥	ਸੂਹੀ ੧, ਅਸ ੫, ੫ : ੨	- ੭੫੩
ਆਪੇ ਥਾਪਿ ਉਥਾਪਿ ਨਿਵਾਜੀ ॥	ਮਾਰੂ ੩, ਸੋਲਾ ੧੬, ੧ : ੨	- ੧੦੫੯
ਆਪੇ ਥਾਪਿ ਉਥਾਪੇ ਆਪੇ ॥	ਮਾਝ ੩, ਅਸ ੨੭, ੬ : ੨	- ੧੨੫
ਆਪੇ ਥਾਪਿ ਉਥਾਪੇ ਆਪੇ ॥	ਮਾਰੂ ੧, ਸੋਲਾ ੧੩, ੧੫ : ੨	- ੧੦੩੪
ਆਪੇ ਥਾਪਿ ਉਥਾਪੇ ਆਪੇ ॥	ਮਾਰੂ ੩, ਸੋਲਾ ੨, ੪ : ੨	- ੧੦੪੫
ਆਪੇ ਥਾਪਿ ਉਥਾਪੇ ਸਾਜੇ ॥	ਮਾਰੂ ੫, ਸੋਲਾ ੧੩, ੧ : ੨	- ੧੦੮੪
ਆਪੇ ਥਾਪਿ ਉਥਾਪੇ ਵੇਖੈ ਗੁਰਮੁਖਿ ਆਪਿ ਬੁਝਾਇਦਾ ॥	ਮਾਰੂ ੩, ਸੋਲਾ ੧੭, ੧੪ : ੩	- ੧੦੬੧
ਆਪੇ ਥਾਪਿ ਉਥਾਪੈ ਆਪੇ ਏਤੇ ਵੇਸ ਕਰਾਵੈ ॥	ਸਾਰ ੪, ਵਾਰ ੨ ਸ, ੧, ੨ : ੨	- ੧੨੩੮
ਆਪੇ ਥਾਪੇ ਥਾਪਿ ਉਥਾਪੇ ॥	ਮਾਝ ੪, ਅਸ ੩੪, ੧ : ੨	- ੧੨੯
ਆਪੇ ਥਾਪੇ ਥਾਪਿ ਉਥਾਪੇ ॥	ਆਸਾ ੪, ੫੮, ੪ : ੧	- ੩੬੭
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥	ਤੁਖਾ ੪, ਛੰਤ ੧, ੪ : ੬	- ੧੧੧੪
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥	ਮਾਰੂ ੩, ਸੋਲਾ ੨੩, ੫ : ੩	- ੧੦੬੭
ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰਿੰਗਪਾਣੀ ॥	ਮਲਾ ੩, ੪, ੩ : ੩	- ੧੨੫੯
ਆਪੇ ਦਇਆ ਕਰੇ ਪ੍ਰਭੁ ਦਾਤਾ ਸਤਿਗੁਰੁ ਪੁਰਖੁ ਮਿਲਾਏ ॥	ਸੂਹੀ ੪, ਛੰਤ ੧, ੩ : ੫	- ੭੭੩
ਆਪੇ ਦਸ ਅਠ ਵਰਨ ਉਪਾਇਅਨੁ ਆਪਿ ਬ੍ਰਹਮੁ ਆਪਿ ਰਾਜੁ ਲਇਆ ॥	ਬਿਹਾ ੪, ਵਾਰ, ੧੩ : ੨	- ੫੫੩
ਆਪੇ ਦਾਤਾ ਆਪਿ ਪ੍ਰਤਿਪਾਲਿ ॥	ਗਉ ੫, ੧੭੪, ੪ : ੧	- ੨੦੦
ਆਪੇ ਦਾਤਾ ਸੁਖੈ ਦਾ ਆਪੇ ਦੇਇ ਸਜਾਇ ॥	ਮਾਰੂ ੩, ਵਾਰ ੧੬ ਸ, ੩, ੨ : ੨	- ੧੦੯੧
ਆਪੇ ਦਾਤਾ ਕਰਮੁ ਹੈ ਸਾਚਾ ਸਾਚਾ ਸਬਦੁ ਸੁਣਾਏ ॥	ਸੂਹੀ ੩, ਅਸ ੧, ੩ : ੪	- ੭੫੩
ਆਪੇ ਦਾਤਿ ਕਰੀ ਗੁਰਿ ਦਾਤੈ ਪਾਇਆ ਅਲਖ ਅਭੇਵਾ ॥	ਭੈਰ ੧, ੨, ੨ : ੨	- ੧੧੨੫
ਆਪੇ ਦਾਤਿ ਕਰੇ ਦਾਤਾਰੁ ॥	ਗਉ ੩, ੨੮, ੪ : ੧	- ੧੬੦
ਆਪੇ ਦਾਤਿ ਕਰੇ ਦਾਤਾਰੁ ॥	ਭੈਰ ੩, ੬, ੩ : ੧	- ੧੧੨੯
ਆਪੇ ਦਾਨਾ ਆਪੇ ਬੀਨਾ ॥	ਮਾਰੂ ੧, ਸੋਲਾ ੧, ੩ : ੧	- ੧੦੨੦
ਆਪੇ ਦਾਨਾ ਆਪੇ ਬੀਨਾ ਆਪੇ ਸੇਵ ਕਰਾਏ ॥	ਗਉ ੩, ਛੰਤ ੪, ੪ : ੪	- ੨੪੬
ਆਪੇ ਦਾਨਾ ਆਪੇ ਬੀਨਾ ਪੂਰੈ ਭਾਗਿ ਸਮਾਏ ॥	ਰਾਮ ੧, ਸਿੰਗੋ, ੫੮ : ੬	- ੯੪੪
ਆਪੇ ਦਾਨਾ ਸਚੁ ਪਰਾਖੈ ॥	ਮਾਰੂ ੧, ਸੋਲਾ ੧੨, ੫ : ੨	- ੧੦੩੨
ਆਪੇ ਦਾਨਾਂ ਬੀਨਿਆ ਆਪੇ ਪਰਧਾਨਾਂ ॥	ਬਿਹਾ ੪, ਵਾਰ, ੧੯ : ੧	- ੫੫੬
ਆਪੇ ਦਾਨੁ ਕਰੇ ਕਿਸੁ ਆਖੀਐ ਆਪੇ ਦੇਇ ਬੁਝਾਈ ॥	ਆਸਾ ੩, ਅਸ ੨੮, ੮ : ੧	- ੪੨੫
ਆਪੇ ਦਿਨਸੁ ਆਪੇ ਹੀ ਰੈਣੀ ॥	ਮਾਰੂ ੧, ਸੋਲਾ ੧, ੭ : ੧	- ੧੦੨੦
ਆਪੇ ਦੀਪ ਲੋਅ ਦੀਪਾਹਾ ॥	ਜੈਤ ੪, ੧੦, ੨ : ੧	- ੬੯੯
ਆਪੇ ਦੁਖ ਸੁਖ ਭੋਗਿ ਭੋਗਾਵੈ ਗੁਰਮੁਖਿ ਸੋ ਅਨਰਾਗਾ ॥	ਸੋਰ ੧, ੧੦, ੨ : ੨	- ੫੯੮
ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥	ਰਾਮ ੩, ਅਸ ੫, ੧੧ : ੧	- ੯੧੭
ਆਪੇ ਦੁਰਮਤਿ ਮਨਹਿ ਕਰੇਇ ॥	ਆਸਾ ੧, ੩, ੩ : ੨	- ੩੪੯
ਆਪੇ ਦੇਇ ਸੁ ਪਾਈਐ ਗੁਰਿ ਬੂਝ ਬੁਝਾਈ ॥	ਆਸਾ ੩, ਅਸ ੨੭, ੩ : ੨	- ੪੨੫
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥	ਸਿਰੀ ੩, ੫੦, ੩ : ੧	- ੩੩
ਆਪੇ ਦੇਇ ਨ ਪਛੋਤਾਵੈ ॥	ਮਾਝ ੩, ਅਸ ੬, ੫ : ੨	- ੧੧੨
ਆਪੇ ਦੇਇ ਨ ਪਛੋਤਾਵੈ ॥	ਮਾਝ ੩, ਅਸ ੩੧, ੪ : ੨	- ੧੨੮
ਆਪੇ ਦੇਇ ਪਿਆਰੁ ਮੰਨਿ ਵਸਾਈਐ ॥	ਮਾਝ ੧, ਵਾਰ, ੨੦ : ੬	- ੧੪੭
ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ ॥	ਵਡ ੩, ਅਲਾ ੩, ੪ : ੩	- ੫੮੪
ਆਪੇ ਦੇਹਿ ਬੁਝਾਈ ਅਵਰ ਨ ਭਾਈ ਗੁਰਮੁਖਿ ਹਰਿ ਰਸੁ ਚਾਖਿਆ ॥	ਵਡ ੩, ਛੰਤ ੬, ੪ : ੩	- ੫੭੧

ਆਪੇ ਦੇਖਿ ਦਿਖਾਵੈ ਆਪੇ ॥	ਮਾਰੂ ੧, ਸੋਲਾ ੧੩, ੧੫ : ੧	-	੧੦੩੪
ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥	ਸੂਹੀ ੧, ੯, ੩ : ੨	-	੭੩੧
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥	ਆਸਾ ੧, ਵਾਰ, ੧੬ : ੨	-	੪੭੨
ਆਪੇ ਦੇ ਵਡਿਆਈਆ ਕਹੁ ਨਾਨਕ ਸਚਾ ਸੋਇ ॥	ਮਾਰੂ ੩, ਵਾਰ ੧੧ ਸ, ੩, ੨ : ੨	-	੧੦੯੦
ਆਪੇ ਦੇ ਵਡਿਆਈਆ ਦੇ ਤੋਟਿ ਨ ਹੋਈ ॥	ਆਸਾ ੧, ਅਸ ੧੭, ੩ : ੨	-	੪੨੦
ਆਪੇ ਦੇਵੈ ਸਹਜਿ ਸੁਭਾਇ ॥	ਆਸਾ ੩, ੪੧, ੪ : ੩	-	੩੬੧
ਆਪੇ ਦੇਵੈ ਸਹਜਿ ਸੁਭਾਇ ॥	ਰਾਮ ੧, ਓਅੰ, ੨੬ : ੮	-	੯੩੩
ਆਪੇ ਦੇਵੈ ਸਦਿ ਬੁਲਾਏ ॥	ਮਾਝ ੩, ਅਸ ੨੯, ੭ : ੧	-	੧੨੭
ਆਪੇ ਦੇਵੈ ਸਬਦਿ ਬੁਲਾਏ ॥	ਮਾਝ ੩, ਅਸ ੧੪, ੮ : ੧	-	੧੧੭
ਆਪੇ ਦੇਵੈ ਸਿਰਜਨਹਾਰੁ ॥	ਪ੍ਰਭਾ ੩, ੭, ੩ : ੩	-	੧੩੩੫
ਆਪੇ ਦੇਵੈ ਢਿਲ ਨ ਪਾਈ ॥	ਆਸਾ ੩, ੪੬, ੨ : ੪	-	੩੬੩
ਆਪੇ ਦੇਵੈ ਦੇਵਣਹਾਰਾ ॥	ਮਾਰੂ ੩, ਸੋਲਾ ੧੪, ੧੫ : ੧	-	੧੦੫੮
ਆਪੇ ਦੇਵੈ ਦੇਵਣਹਾਰਾ ॥	ਮਾਰੂ ੩, ਸੋਲਾ ੨੨, ੧੩ : ੨	-	੧੦੬੬
ਆਪੇ ਦੇਵੈ ਦੇਵਣਹਾਰੁ ॥	ਬਿਲਾ ੩, ਵਾ ੧, ੫ : ੨	-	੮੪੧
ਆਪੇ ਦੈਤ ਲਾਇ ਦਿਤੇ ਸੰਤ ਜਨਾ ਕਉ ਆਪੇ ਰਾਖਾ ਸੋਈ ॥	ਭੈਰ ੩, ੨੧, ੧ : ੧	-	੧੧੩੩
ਆਪੇ ਧਨਖੁ ਆਪੇ ਸਰਬਾਣਾ ॥	ਮਾਰੂ ੧, ਸੋਲਾ ੧, ੯ : ੧	-	੧੦੨੧
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥	ਸੋਰ ੪, ੪, ੨ : ੧	-	੬੦੫
ਆਪੇ ਧਰਤੀ ਆਪੇ ਹੈ ਰਾਹਕੁ ਆਪਿ ਜੰਮਾਇ ਪੀਸਾਵੈ ॥	ਬਿਹਾ ੪, ਵਾਰ, ੬ : ੧	-	੫੫੦
ਆਪੇ ਧਰਤੀ ਸਾਜੀਅਨੁ ਆਪੇ ਆਕਾਸੁ ॥	ਗਉ ੪, ਵਾਰ ੬ ਸ, ੪, ੨ : ੧	-	੩੦੨
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥	ਸੋਰ ੪, ੪, ੧ : ੩	-	੬੦੫
ਆਪੇ ਧਰਤੀ ਧਉਲੁ ਅਕਾਸੰ ॥	ਮਾਰੂ ੧, ਸੋਲਾ ੨, ੧ : ੧	-	੧੦੨੧
ਆਪੇ ਧਰਿ ਦੇਖਹਿ ਕਚੀ ਪਕੀ ਸਾਰੀ ॥	ਮਾਝ ੩, ਅਸ ੭, ੭ : ੨	-	੧੧੩
ਆਪੇ ਨਦਰਿ ਕਰੇ ਸੋ ਪਾਏ ਆਪੇ ਮੇਲਿ ਮਿਲਾਈ ਹੇ ॥	ਮਾਰੂ ੩, ਸੋਲਾ ੧, ੨ : ੩	-	੧੦੪੩
ਆਪੇ ਨਦਰਿ ਕਰੇ ਜਾ ਸੋਇ ॥	ਰਾਮ ੧, ੭, ੩ : ੧	-	੮੭੮
ਆਪੇ ਨਦਰਿ ਕਰੇ ਭਾਉ ਲਾਏ ਗੁਰ ਸਬਦੀ ਬੀਚਾਰਿ ॥	ਸਿਰੀ ੩, ਅਸ ੧੮, ੬ : ੧	-	੬੫
ਆਪੇ ਨਦਰਿ ਕਰੇ ਮਨਿ ਵਸਿਆ ਮੇਰੈ ਪ੍ਰਭਿ ਇਉ ਫੁਰਮਾਈ ਹੇ ॥	ਮਾਰੂ ੩, ਸੋਲਾ ੩, ੧੨ : ੩	-	੧੦੪੬
ਆਪੇ ਨਦਰੀ ਤੋਲੇ ਤੋਲੋ ॥	ਮਾਰੂ ੩, ਸੋਲਾ ੯, ੩ : ੨	-	੧੦੫੨
ਆਪੇ ਨਰੁ ਆਪੇ ਫੁਨਿ ਨਾਰੀ ਆਪੇ ਸਾਰਿ ਆਪ ਹੀ ਪਾਸਾ ॥	ਸਵ ੪, ਗਯੰ, ੧੨ : ੪	-	੧੪੦੩
ਆਪੇ ਨਾਉ ਜਪਾਇਦਾ ਪਿਆਰਾ ਆਪੇ ਹੀ ਜਪੁ ਜਾਪੈ ॥	ਸੋਰ ੪, ੩, ੪ : ੧	-	੬੦੫
ਆਪੇ ਨਿਆਉ ਕਰੇ ਸਭੁ ਸਾਚਾ ਸਾਚੇ ਸਾਚਿ ਮਿਲਾਇਦਾ ॥	ਮਾਰੂ ੩, ਸੋਲਾ ੧੬, ੧ : ੩	-	੧੦੫੯
ਆਪੇ ਨਿਰਭਉ ਤਾੜੀ ਲਾਹਾ ॥	ਜੈਤ ੪, ੧੦, ੧ : ੨	-	੬੯੯
ਆਪੇ ਨਿਰਮਲੁ ਏਕੁ ਤੂੰ ਹੋਰ ਬੰਧੀ ਧੰਧੈ ਪਾਇ ॥	ਸਿਰੀ ੧, ਅਸ ੩, ੪ : ੨	-	੫੪
ਆਪੇ ਨਿਰਮਲੁ ਪੂਜ ਕਰਾਏ ਗੁਰ ਸਬਦੀ ਥਾਇ ਪਾਈ ॥	ਰਾਮ ੩, ਅਸ ੩, ੯ : ੧	-	੯੧੦
ਆਪੇ ਨਿਰਮਲੁ ਮਿਹਰਵਾਨੁ ਮਧੁਸੂਦਨੁ ਜਿਸ ਦਾ ਹੁਕਮੁ ਨ ਮੇਟਿਆ ਜਾਈ ਹੇ ॥	ਮਾਰੂ ੩, ਸੋਲਾ ੪, ੧੪ : ੩	-	੧੦੪੭
ਆਪੇ ਨੇੜੈ ਆਪੇ ਦੂਰਿ ॥	ਆਸਾ ੩, ੪੩, ੨ : ੪	-	੩੬੨
ਆਪੇ ਨੇੜੈ ਆਪੇ ਦੂਰਿ ॥	ਰਾਮ ੧, ੨, ੩ : ੧	-	੮੭੬
ਆਪੇ ਨੇੜੈ ਆਪੇ ਦੂਰਿ ॥	ਬਸੰ ੩, ੬, ੨ : ੧	-	੧੧੭੩
ਆਪੇ ਨੇੜੈ ਦੂਰਿ ਆਪੇ ਹੀ ਆਪੇ ਮੰਝਿ ਮਿਆਨੋ ॥	ਸਿਰੀ ੧, ੩੧, ੪ : ੧	-	੨੫
ਆਪੇ ਨੇੜੈ ਨਾਹੀ ਦੂਰੇ ॥	ਮਾਰੂ ੧, ਸੋਲਾ ੬, ੨ : ੧	-	੧੦੨੫
ਆਪੇ ਪਉਣੁ ਪਾਣੀ ਬੈਸੰਤਰੁ ਆਪੇ ਮੇਲਿ ਮਿਲਾਈ ਹੇ ॥	ਮਾਰੂ ੧, ਸੋਲਾ ੧, ੩ : ੩	-	੧੦੨੦
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ ॥	ਮਲਾ ੧, ਵਾਰ ੨੮ ਸ, ੧, ੨ : ੧	-	੧੨੯੧
ਆਪੇ ਪਟੀ ਕਲਮ ਆਪਿ ਆਪਿ ਲਿਖਣਹਾਰਾ ਹੋਆ ॥	ਰਾਮ ਬਸ, ਵਾਰ, ੮ : ੩	-	੯੬੮
ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥	ਸੋਰ ੪, ੧, ੩ : ੩	-	੬੦੪
ਆਪੇ ਪਤਿ ਰਾਖੀ ਸੇਵਕ ਕੀ ਆਪਿ ਕੀਓ ਬੰਧਾਨ ॥	ਸਾਰ ੫, ੬੩, ੨ : ੧	-	੧੨੧੬
ਆਪੇ ਪਰਖੇ ਆਪਿ ਚਲਾਏ ॥	ਬਿਲਾ ੩, ੭, ੨ : ੨	-	੭੯੭
ਆਪੇ ਪਰਖੇ ਪਰਖਣਹਾਰਾ ॥	ਮਾਰੂ ੧, ਸੋਲਾ ੧੯, ੧੨ : ੨	-	੧੦੪੦
ਆਪੇ ਪਰਖੇ ਪਰਖਣਹਾਰੈ ਬਹੁਰਿ ਸੂਲਾਕੁ ਨ ਹੋਈ ॥	ਭੈਰ ੧, ਅਸ ੧, ੨ : ੧	-	੧੧੫੩

ਆਪੇ ਪਰਖੇ ਪਾਰਖੂ ਪਵੈ ਖਜਾਨੈ ਰਾਸਿ ॥	ਸਿਰੀ ੧, ਅਸ ੧੩, ੪ : ੩	-	੬੧
ਆਪੇ ਪਰਖੇ ਪੂਰਾ ਤੋਲੇ ॥	ਮਾਰੂ ੧, ਸੋਲਾ ੧, ੮ : ੨	-	੧੦੨੦
ਆਪੇ ਪਾਸਾ ਆਪੇ ਸਾਰੀ ॥	ਮਾਰੂ ੧, ਸੋਲਾ ੧, ੫ : ੨	-	੧੦੨੦
ਆਪੇ ਪਾਰਸੁ ਆਪਿ ਧਾਤੁ ਹੈ ਆਪਿ ਕੀਤੋਨੁ ਕੰਚਨੁ ॥	ਬਿਹਾ ੪, ਵਾਰ, ੧੦ : ੧	-	੫੫੨
ਆਪੇ ਪਾਰਬ੍ਰਹਮੁ ਸ੍ਰਿਸਟਿ ਜਿਨਿ ਸਾਜੀ ਸਿਰਿ ਸਿਰਿ ਧੰਧੈ ਲਾਏ ॥	ਭੈਰ ੩, ੧੫, ੨ : ੧	-	੧੧੩੧
ਆਪੇ ਪਾਰਿ ਉਤਾਰਣਹਾਰਾ ॥	ਰਾਮ ੧, ਸਿਗੋ, ੪੯ : ੪	-	੯੪੩
ਆਪੇ ਪਾਵਕੁ ਆਪੇ ਪਵਨਾ ॥	ਗਉ ਕਬ, ੩੩, ੧ : ੧	-	੩੨੯
ਆਪੇ ਪਿਤਾ ਮਾਤਾ ਹੈ ਆਪੇ ਆਪੇ ਬਾਲਕ ਕਰੇ ਸਿਆਣੇ ॥	ਬਿਹਾ ੪, ਵਾਰ, ੧੧ : ੭	-	੫੫੨
ਆਪੇ ਪਿੰਡੁ ਸਵਾਰਿਓਨੁ ਵਿਚਿ ਨਵ ਨਿਧਿ ਨਾਮੁ ॥	ਮਾਰੂ ੩, ਵਾਰ, ੧੩ : ੧	-	੧੦੯੦
ਆਪੇ ਪਿੜ ਬਾਧੀ ਜਗੁ ਖੇਲੈ ਆਪੇ ਕੀਮਤਿ ਪਾਈ ਹੇ ॥	ਮਾਰੂ ੧, ਸੋਲਾ ੧, ੫ : ੩	-	੧੦੨੦
ਆਪੇ ਪੀਸੈ ਆਪੇ ਘਸੈ ਆਪੇ ਹੀ ਲਾਇ ਲਏਇ ॥	ਰਾਮ ੩, ਵਾਰ ੨ ਸ, ੩, ੨ : ੨	-	੯੪੭
ਆਪੇ ਪੁੰਨੁ ਸਭੁ ਆਪਿ ਕਰਾਏ ਆਪਿ ਅਲਿਪਤੁ ਵਰਤੀਜੈ ॥	ਬਿਹਾ ੪, ਵਾਰ, ੮ : ੪	-	੫੫੧
ਆਪੇ ਪੁਰਖੁ ਆਪੇ ਹੀ ਨਾਰੀ ॥	ਮਾਰੂ ੧, ਸੋਲਾ ੧, ੫ : ੧	-	੧੦੨੦
ਆਪੇ ਪੂਰਾ ਸਾਹੁ ਆਪੇ ਹੀ ਖਟਿਆ ॥	ਰਾਮ ੫, ਵਾਰ, ੧ : ੨	-	੯੫੭
ਆਪੇ ਪੂਰਾ ਕਰੇ ਸੁ ਹੋਇ ॥	ਬਿਲਾ ੩, ਵਾ ੨, ੧੦ : ੧	-	੮੪੩
ਆਪੇ ਪੇਡੁ ਬਿਸਥਾਰੀ ਸਾਖ ॥	ਆਸਾ ੫, ੯੮, ੧ : ੧	-	੩੯੭
ਆਪੇ ਪ੍ਰਭਿ ਮੇਲਿ ਲਈ ਗਲਿ ਲਾਇ ॥	ਸਾਰ ੪, ਵਾਰ ੨੫ ਸ, ੩, ੧ : ੨	-	੧੨੪੭
ਆਪੇ ਪ੍ਰਭੁ ਦਇਆਲੁ ਹੈ ਆਪੇ ਦੇਇ ਬੁਝਾਇ ॥	ਸਿਰੀ ੩, ੬੦, ੧ : ੩	-	੩੭
ਆਪੇ ਪ੍ਰੀਤਿ ਪ੍ਰੇਮ ਪਰਮੇਸੁਰੁ ਕਰਮੀ ਮਿਲੈ ਵਡਾਈ ॥	ਪ੍ਰਭਾ ੧, ੧੧, ੨ : ੨	-	੧੩੩੦
ਆਪੇ ਫਰਕੁ ਕਰੇ ਵੇਖਿ ਵਿਗਸੈ ਸਭਿ ਰਸ ਦੇਹੀ ਮਾਹਾ ਹੇ ॥	ਮਾਰੂ ੩, ਸੋਲਾ ੧੩, ੧ : ੩	-	੧੦੫੬
ਆਪੇ ਫਰਕੁ ਕੀਤੋਨੁ ਘਟ ਅੰਤਰਿ ਆਪੇ ਬਣਤ ਬਣਾਵਣਿਆ ॥	ਮਾਝ ੩, ਅਸ ੨੭, ੧ : ੩	-	੧੨੫
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥	ਸਿਰੀ ੧, ੨੫, ੩ : ੧	-	੨੩
ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥	ਸੋਰ ੪, ੫, ੨ : ੨	-	੬੦੬
ਆਪੇ ਬਖਸਿਹਿ ਦੇ ਵਡਿਆਈ ॥	ਮਾਝ ੩, ਅਸ ੪, ੬ : ੨	-	੧੧੧
ਆਪੇ ਬਖਸਿ ਕਰੇ ਜੀਅ ਸਾਰਾ ॥	ਮਾਝ ੫, ੪੧, ੭ : ੨	-	੧੦੬
ਆਪੇ ਬਖਸਿ ਮਿਲਾਇਅਨੁ ਪੂਰੇ ਗੁਰ ਕਰਤਾਰਿ ॥	ਸਿਰੀ ੩, ਅਸ ੨੩, ੮ : ੩	-	੬੮
ਆਪੇ ਬਖਸਿ ਮਿਲਾਏ ਸਦ ਕੁਰਬਾਣਿਆ ॥	ਮਲਾ ੧, ਵਾਰ, ਪ੍ਰ, ੨੭ : ੭	-	੧੨੯੧
ਆਪੇ ਬਖਸਿ ਮਿਲਾਏ ਸੋਇ ॥	ਆਸਾ ੩, ੪੩, ੩ : ੨	-	੩੬੨
ਆਪੇ ਬਖਸਿ ਲਏ ਸੁਖੁ ਪਾਏ ਪੂਰੈ ਸਬਦਿ ਮਿਲਾਈ ਹੇ ॥	ਮਾਰੂ ੩, ਸੋਲਾ ੪, ੪ : ੩	-	੧੦੪੭
ਆਪੇ ਬਖਸਿ ਲਏ ਤਿਸੁ ਭਾਵੈ ਹਉਮੈ ਗਰਬੁ ਨਿਵਾਰਾ ਹੇ ॥	ਮਾਰੂ ੧, ਸੋਲਾ ੭, ੧੫ : ੩	-	੧੦੨੭
ਆਪੇ ਬਖਸਿ ਲਏ ਪ੍ਰਭੁ ਸਾਚਾ ਆਪੇ ਬਖਸਿ ਮਿਲਾਵਣਿਆ ॥	ਮਾਝ ੩, ਅਸ ੩, ੭ : ੩	-	੧੧੧
ਆਪੇ ਬਖਸਿ ਲੈਹਿ ਸੁਖੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧੦ : ੩	-	੧੦੪੮
ਆਪੇ ਬਖਸਿ ਲੈਹਿ ਨਾਮੁ ਦੀਜੈ ॥	ਮਾਰੂ ੩, ਸੋਲਾ ੫, ੧੨ : ੨	-	੧੦੪੮
ਆਪੇ ਬਖਸੇ ਸਚੁ ਦ੍ਰਿੜਾਏ ਮਨੁ ਤਨੁ ਸਾਚੈ ਰਾਤਾ ਹੇ ॥	ਮਾਰੂ ੩, ਸੋਲਾ ੯, ੧੧ : ੩	-	੧੦੫੩
ਆਪੇ ਬਖਸੇ ਸਤਿਗੁਰੁ ਮੇਲੈ ॥	ਆਸਾ ੧, ਅਸ ੮, ੨ : ੩	-	੪੧੫
ਆਪੇ ਬਖਸੇ ਸਬਦਿ ਮਿਲਾਏ ਤਿਸ ਦਾ ਸਬਦੁ ਅਥਾਹਾ ਹੇ ॥	ਮਾਰੂ ੩, ਸੋਲਾ ੧੪, ੧੫ : ੩	-	੧੦੫੮
ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥	ਮਾਰੂ ੩, ਸੋਲਾ ੧੩, ੧੧ : ੩	-	੧੦੫੭
ਆਪੇ ਬਖਸੇ ਸਬਦਿ ਵੀਚਾਰਾ ॥	ਮਾਰੂ ੩, ਸੋਲਾ ੯, ੨ : ੨	-	੧੦੫੨
ਆਪੇ ਬਖਸੇ ਗੁਰ ਸੇਵਾ ਲਾਏ ॥	ਮਾਰੂ ੩, ਸੋਲਾ ੧੦, ੭ : ੧	-	੧੦੫੩
ਆਪੇ ਬਖਸੇ ਦਇਆ ਕਰਿ ਗੁਰ ਸਤਿਗੁਰ ਬਚਨੀ ॥	ਸੂਹੀ ੩, ਵਾਰ, ੧੮ : ੧	-	੭੯੧
ਆਪੇ ਬਖਸੇ ਦੇਇ ਪਿਆਰੁ ॥	ਮਲਾ ੩, ਅਸ ੩, ੮ : ੧	-	੧੨੭੮
ਆਪੇ ਬਖਸੇ ਦੇ ਵਡਿਆਈ ॥	ਬਿਲਾ ੩, ਵਾ ੨, ੪ : ੪	-	੮੪੨
ਆਪੇ ਬਖਸੇ ਦੇ ਵਡਿਆਈ ॥	ਮਲਾ ੩, ੧੨, ੪ : ੨	-	੧੨੬੨
ਆਪੇ ਬਖਸੇ ਦੇ ਵਡਿਆਈ ਆਪੇ ਮੇਲਿ ਮਿਲਾਇਦਾ ॥	ਮਾਰੂ ੩, ਸੋਲਾ ੧੯, ੮ : ੩	-	੧੦੬੩
ਆਪੇ ਬਖਸੇ ਦੇ ਵਡਿਆਈ ਗੁਰਮਤਿ ਇਹੁ ਮਨੁ ਭੀਜੈ ਹੇ ॥	ਮਾਰੂ ੩, ਸੋਲਾ ੬, ੨ : ੩	-	੧੦੪੯
ਆਪੇ ਬਖਸੇ ਦੇ ਵੀਚਾਰੁ ॥	ਧਨਾ ੩, ੮, ੧ : ੪	-	੬੬੬
ਆਪੇ ਬਖਸੇ ਮੇਲਿ ਮਿਲਾਏ ॥	ਮਾਝ ੩, ਅਸ ੧੨, ੭ : ੧	-	੧੧੬

ਆਪੇ ਬਖਸੇ ਮੇਲਿ ਮਿਲਾਏ ਨਾਨਕ ਸਰਣਿ ਤੁਮਾਰੀ ॥	ਰਾਮ ੧, ਅਸ ੯, ੨੫ : ੧	੯੦੮
ਆਪੇ ਬਖਸੇ ਮੇਲਿ ਲਏ ਆਪਤੁ ਗਵਾਵੈ ॥	ਸਾਰ ੪, ਵਾਰ ੨੭ ਸ, ੩, ੨ : ੨	੧੨੪੭
ਆਪੇ ਬਖਸੇ ਮੇਲਿ ਲਏ ਸੋ ਪ੍ਰਭੁ ਸਦਾ ਸਮਾਲਿ ॥	ਸੂਹੀ ੩, ਅਸ ੩, ੧੧ : ੨	੭੫੫
ਆਪੇ ਬਖਸੇ ਮੇਲਿ ਲਏ ਕਰਮਿ ਪਰਾਪਤਿ ਹੋਇ ॥	ਮਲਾ ੩, ਅਸ ੨, ੩ : ੩	੧੨੭੬
ਆਪੇ ਬਖਸੇ ਲਏ ਮਿਲਾਇ ॥	ਧਨਾ ੩, ੮, ੨ : ੪	੬੬੬
ਆਪੇ ਬਛਰੂ ਗਊ ਖੀਰੁ ॥	ਬਸੰ ੧, ਅਸ ੭, ੩ : ੧	੧੧੯੦
ਆਪੇ ਬਨਜੁ ਆਪਿ ਬਿਉਹਾਰਾ ॥	ਬਿਲਾ ੫, ੬, ੧ : ੨	੮੦੩
ਆਪੇ ਬੀਜਿ ਆਪੇ ਹੀ ਖਾਹੁ ॥	ਜਪੁ ੧, ੨੦ : ੯	੪
ਆਪੇ ਬੀਨਾ ਆਪੇ ਦਾਨਾ ॥	ਗਉ ੫, ਸੁਖ ੧੬, ੧ : ੫	੨੮੩
ਆਪੇ ਬੁਧਿ ਬੀਚਾਰਿ ਬਿਬੇਕੈ ॥	ਗਉ ੫, ਅਸ ੧, ੮ : ੨	੨੩੬
ਆਪੇ ਭਉਜਲੁ ਆਪਿ ਹੈ ਬੋਹਿਥਾ ਆਪੇ ਖੇਵਟੁ ਆਪਿ ਤਰੇ ॥	ਬਿਹਾ ੪, ਵਾਰ, ੯ : ੪	੫੫੨
ਆਪੇ ਭੁਗਤਾ ਆਪਿ ਸੁਆਮੀ ਆਪਨ ਸੰਗਿ ਰਤਾ ॥	ਗੂਜ ੫, ੧੧, ੨ : ੧	੪੯੮
ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਨੁ ॥	ਸੋਰ ੪, ੫, ੩ : ੧	੬੦੬
ਆਪੇ ਭਗਤੀ ਭਾਉ ਤੂੰ ਆਪੇ ਮਿਲਹਿ ਮਿਲਾਇ ॥	ਸਿਰੀ ੧, ਅਸ ੧੩, ੯ : ੨	੬੨
ਆਪੇ ਭਗਤੀ ਲਾਇਓਨੁ ਗੁਰ ਸਬਦਿ ਨੀਸਾਣੇ ॥	ਮਾਰੂ ੩, ਵਾਰ, ੪ : ੨	੧੦੮੮
ਆਪੇ ਭਰਮਿ ਭੁਲਾਇਦਾ ਕਿਛੁ ਕਹਣੁ ਨ ਜਾਈ ॥	ਰਾਮ ੩, ਵਾਰ, ੧੭ : ੫	੯੫੫
ਆਪੇ ਭਵਰਾ ਫੂਲ ਬੇਲਿ ॥	ਬਸੰ ੧, ਅਸ ੭, ੧ : ੧	੧੧੯੦
ਆਪੇ ਭਵਰੁ ਫੁਲੁ ਫਲੁ ਤਰਵਰੁ ॥	ਮਾਰੂ ੧, ਸੋਲਾ ੧, ੬ : ੧	੧੦੨੦
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥	ਆਸਾ ੧, ਵਾਰ ੨੪ ਸ, ੧, ੧ : ੧	੪੭੫
ਆਪੇ ਭਾਣੇ ਆਪਿ ਮਿਲਾਏ ॥	ਮਾਰੂ ੩, ਸੋਲਾ ੭, ੧੨ : ੨	੧੦੫੦
ਆਪੇ ਭਾਣੈ ਦੇਇ ਮਿਲਾਈ ॥	ਮਾਰੂ ੩, ਸੋਲਾ ੩, ੧੨ : ੨	੧੦੪੬
ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ ॥	ਪ੍ਰਭਾ ੩, ੬, ੧ : ੧	੧੩੩੪
ਆਪੇ ਭਾਰ ਅਠਾਰਹ ਬਣਸਪਤਿ ਆਪੇ ਹੀ ਫਲ ਲਾਏ ॥	ਬਿਹਾ ੪, ਵਾਰ, ੧੫ : ੧	੫੫੪
ਆਪੇ ਭਾਵੈ ਲਏ ਮਿਲਾਇ ॥	ਬਸੰ ੩, ੧੧, ੪ : ੨	੧੧੭੫
ਆਪੇ ਭੇਜੇ ਆਪੇ ਸਦੇ ਰਚਨਾ ਰਚਿ ਰਚਿ ਵੇਖੈ ॥	ਸਾਰ ੪, ਵਾਰ ੧੩ ਸ, ੧, ੨ : ੩	੧੨੪੨
ਆਪੇ ਮਛੁ ਕਛੁ ਕਰਣੀਕਰੁ ਤੇਰਾ ਰੂਪੁ ਨ ਲਖਣਾ ਜਾਈ ਹੇ ॥	ਮਾਰੂ ੧, ਸੋਲਾ ੧, ੬ : ੩	੧੦੨੦
ਆਪੇ ਮਛੁਲੀ ਆਪੇ ਜਾਲਾ ॥	ਮਾਰੂ ੧, ਸੋਲਾ ੧, ੧੧ : ੧	੧੦੨੧
ਆਪੇ ਮਥਿ ਮਥਿ ਤਤੁ ਕਢਾਏ ਜਪਿ ਨਾਮੁ ਰਤਨੁ ਉਮਾਹਾ ਰਾਮ ॥	ਜੈਤ ੪, ੧੦, ੨ : ੩	੬੯੯
ਆਪੇ ਮੰਦਰੁ ਥੰਮੁ ਸਰੀਰੁ ॥	ਬਸੰ ੧, ਅਸ ੭, ੩ : ੨	੧੧੯੦
ਆਪੇ ਮਨਿ ਵਸਿਆ ਪ੍ਰਭੁ ਕਰਤਾ ਸਹਜੇ ਰਹਿਆ ਸਮਾਈ ॥	ਸਿਰੀ ੩, ਅਸ ੨੪, ੩ : ੨	੬੯
ਆਪੇ ਮਾਇਆ ਆਪੇ ਛਾਇਆ ॥	ਮਾਝ ੩, ਅਸ ੨੭, ੫ : ੧	੧੨੫
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥	ਸਿਰੀ ੧, ੨੫, ੨ : ੧	੨੩
ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ ॥	ਵਡ ੧, ਅਲਾ ੪, ੪ : ੫	੫੮੧
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਂਦੇ ਸਭਿ ਲਵਾਇਆ ॥	ਸੋਰ ੪, ੪, ੩ : ੩	੬੦੬
ਆਪੇ ਮਾਰਿ ਜੀਵਾਲੇ ਅਵਰੁ ਨ ਕੋਈ ॥	ਮਾਰੂ ੩, ਸੋਲਾ ੨੪, ੧੬ : ੨	੧੦੬੯
ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥	ਰਾਮ ੩, ਅਸ ੫, ੭ : ੧	੯੧੨
ਆਪੇ ਮਾਰੇ ਆਪਿ ਜੀਵਾਏ ॥	ਮਾਝ ੩, ਅਸ ੨੭, ੭ : ੧	੧੨੫
ਆਪੇ ਮਾਰੇ ਆਪੇ ਛੋਡੈ ਆਪੇ ਬਖਸੇ ਕਰੇ ਦਇਆ ॥	ਬਿਹਾ ੪, ਵਾਰ, ੧੩ : ੩	੫੫੩
ਆਪੇ ਮਾਰੇ ਆਪੇ ਛੋਡੈ ਆਪੇ ਲੇਵੈ ਦੇਇ ॥	ਆਸਾ ੧, ੫, ੨ : ੧	੩੫੦
ਆਪੇ ਮਾਲੀ ਆਪਿ ਸਭੁ ਸਿੰਚੈ ਆਪੇ ਹੀ ਮੁਹਿ ਪਾਏ ॥	ਬਿਹਾ ੪, ਵਾਰ, ੧੫ : ੨	੫੫੪
ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥	ਮਾਰੂ ੧, ਸੋਲਾ ੨, ੧੧ : ੩	੧੦੨੨
ਆਪੇ ਮਿਹਰਵਾਨ ਅਗਮ ਅਥਾਹੇ ॥	ਮਾਰੂ ੩, ਸੋਲਾ ੨੩, ੧ : ੨	੧੦੬੭
ਆਪੇ ਮਿਹਰਵਾਨੁ ਸੁਖਦਾਤਾ ਜਿਉ ਭਾਵੈ ਤਿਵੈ ਚਲਾਈ ਹੇ ॥	ਮਾਰੂ ੩, ਸੋਲਾ ੪, ੧੩ : ੩	੧੦੪੭
ਆਪੇ ਮਿਲਾਏ ਗਹਿ ਕੰਠਿ ਲਾਏ ਤਿਸੁ ਬਿਨਾ ਨਹੀ ਜਾਇ ਜੀਉ ॥	ਰਾਮ ੫, ਛੰਤ ੪, ੪ : ੫	੯੨੭
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥	ਬਿਹਾ ੪, ਵਾਰ ੧੮ ਸ, ੩, ੧ : ੬	੫੫੫
ਆਪੇ ਮੀਰਾ ਬਖਸਿ ਲਏ ਵਡੀ ਵਡਿਆਈ ॥	ਮਾਰੂ ੧, ਅਸ ੫, ੨ : ੩	੧੦੧੧
ਆਪੇ ਮੁਕਤਿ ਤ੍ਰਿਪਤਿ ਵਰਦਾਤਾ ਭਗਤਿ ਭਾਇ ਮਨਿ ਭਾਈ ਹੇ ॥	ਮਾਰੂ ੧, ਸੋਲਾ ੧, ੧੫ : ੩	੧੦੨੧

ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥	ਮਾਰੂ ੧, ਸੋਲਾ ੧੬, ੪ : ੩	- ੧੦੩੬
ਆਪੇ ਰਾਜਨੁ ਆਪੇ ਲੋਗਾ ॥	ਮਾਝ ੫, ੧੦, ੩ : ੧	- ੯੭
ਆਪੇ ਰਾਜਨੁ ਪੰਚਾ ਕਾਰੀ ॥	ਮਾਰੂ ੧, ਸੋਲਾ ੨, ੧੦ : ੨	- ੧੦੨੨
ਆਪੇ ਰਾਵੇ ਸਬਦਿ ਥਾਪਿ ॥	ਬਸੰ ੧, ਅਸ੍ਰ ੭, ੨ : ੨	- ੧੧੯੦
ਆਪੇ ਰੂਪ ਕਰੇ ਬਹੁ ਭਾਂਤੀਂ ਨਾਨਕੁ ਬਪੁੜਾ ਏਵ ਕਹੈ ॥	ਆਸਾ ੧, ੫, ੪ : ੨	- ੩੫੦
ਆਪੇ ਰੂਪ ਦਿਖਾਲਦਾ ਆਪੇ ਲਾਇ ਧਿਆਨਾਂ ॥	ਬਿਹਾ ੪, ਵਾਰ, ੧੯ : ੨	- ੫੫੬
ਆਪੇ ਲਇਅਨੁ ਛਡਾਇ ਬੰਧਨ ਸਗਲ ਕਾਪਿ ॥	ਗੂਜ ੫, ਵਾਰ, ੧੩ : ੬	- ੫੨੧
ਆਪੇ ਲਾਇਓ ਅਪਨਾ ਪਿਆਰੁ ॥	ਗਉ ੫, ਅਸ ੯, ੭ : ੧	- ੨੪੦
ਆਪੇ ਲਾਇ ਲਏ ਸੋ ਲਾਗੈ ॥	ਮਾਰੂ ੩, ਸੋਲਾ ੨, ੫ : ੧	- ੧੦੪੫
ਆਪੇ ਲਾਇ ਲਏ ਸੋ ਲਾਗੈ ਗੁਰਮੁਖਿ ਸਚੁ ਕਮਾਵਣਿਆ ॥	ਮਾਝ ੩, ਅਸ ੩, ੨ : ੩	- ੧੧੦
ਆਪੇ ਲਾਇ ਲਏ ਜਗਜੀਵਨੁ ਦਾਤਾ ॥	ਮਾਰੂ ੩, ਸੋਲਾ ੬, ੨ : ੨	- ੧੦੪੯
ਆਪੇ ਲਿਵ ਧਾਤੁ ਹੈ ਆਪੇ ॥	ਬਿਲਾ ੩, ੨, ੪ : ੧	- ੭੯੭
ਆਪੇ ਲੇਖ ਅਲੇਖੈ ਆਪੇ ਤੁਮ ਸਿਉ ਨਾਹੀ ਕਿਛੁ ਝਾੜਾ ॥	ਮਾਰੂ ੫, ਸੋਲਾ ੧੦, ੩ : ੩	- ੧੦੮੧
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥	ਸੋਰ ੪, ੬, ੧ : ੩	- ੬੦੬
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥	ਮਲਾ ੧, ਵਾਰ, ੧੦ : ੨	- ੧੨੮੨
ਆਪੇ ਲੇਵੈ ਆਪੇ ਦੇਵੈ ਤਿਹੁ ਲੋਈ ਜਗਤ ਪਿਤ ਦਾਤਾ ਹੇ ॥	ਮਾਰੂ ੧, ਸੋਲਾ ੧੧, ੩ : ੩	- ੧੦੩੧
ਆਪੇ ਲੇਵੈ ਵਸਤੁ ਸਮਾਲੇ ॥	ਮਾਰੂ ੧, ਸੋਲਾ ੧੩, ੭ : ੭	- ੧੦੩੩
ਆਪੇ ਵਡ ਦਾਣਾ ਵਡ ਸਾਹਾ ॥	ਜੈਤ ੪, ੧੦, ੪ : ੧	- ੬੯੯
ਆਪੇ ਵਡ ਪਾਤਿਸਾਹੁ ਆਪਿ ਵਜੀਰਟਿਆ ॥	ਰਾਮ ੫, ਵਾਰ, ੧ : ੬	- ੯੫੭
ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥	ਸੋਰ ੪, ੫, ੪ : ੧	- ੬੦੬
ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥	ਸੋਰ ੪, ੧, ੧ : ੩	- ੬੦੪
ਆਪੇ ਵਣਿ ਤਿਣਿ ਸਭਤੁ ਹੈ ਪਿਆਰਾ ਆਪੇ ਗੁਰਮੁਖਿ ਜਾਪੈ ॥	ਸੋਰ ੪, ੩, ੧ : ੩	- ੬੦੫
ਆਪੇ ਵਣੁ ਤ੍ਰਿਣੁ ਤ੍ਰਿਭਵਣ ਸਾਰੁ ॥	ਭੈਰ ੫, ੫੦, ੨ : ੧	- ੧੧੫੦
ਆਪੇ ਵਥੁ ਰਾਖੈ ਆਪੇ ਦੇਇ ॥	ਮਾਝ ੩, ਅਸ ੨੮, ੮ : ੧	- ੧੨੬
ਆਪੇ ਵਰਤੈ ਅਵਰੁ ਨ ਕੋਈ ॥	ਬਿਲਾ ੩, ਵਾ ੧, ੧ : ੨	- ੮੪੧
ਆਪੇ ਵਰਖੈ ਅੰਮ੍ਰਿਤ ਧਾਰਾਂ ॥	ਮਾਰੂ ੧, ਸੋਲਾ ੧੬, ੭ : ੧	- ੧੦੩੬
ਆਪੇ ਵੀਚਾਰੀ ਗੁਣਕਾਰੀ ਆਪੇ ਮਾਰਗਿ ਲਾਈ ਹੇ ॥	ਮਾਰੂ ੧, ਸੋਲਾ ੧, ੨ : ੩	- ੧੦੨੦
ਆਪੇ ਵੇਕ ਕਰੇ ਸਭਿ ਸਾਚਾ ਆਪੇ ਭੰਨਿ ਘੜਾਇਦਾ ॥	ਮਾਰੂ ੩, ਸੋਲਾ ੧੮, ੨ : ੩	- ੧੦੬੧
ਆਪੇ ਵੇਖਿ ਵਿਗਸਦਾ ਦੂਜਾ ਕੋ ਨਾਹੀ ॥	ਰਾਮ ੩, ਵਾਰ, ੨ : ੨	- ੯੪੭
ਆਪੇ ਵੇਖਿ ਵਿਗਸੰਦਾ ਪਿਆਰਾ ਕਰਿ ਚੋਜ ਵੇਖੈ ਪ੍ਰਭੁ ਆਪੈ ॥	ਸੋਰ ੪, ੩, ੧ : ੨	- ੬੦੫
ਆਪੇ ਵੇਖੈ ਆਪੇ ਬੂਝੈ ਆਪੇ ਹੁਕਮੁ ਪਛਾਣੈ ॥	ਵਡ ੧, ਅਲਾ ੨, ੪ : ੪	- ੫੮੦
ਆਪੇ ਵੇਖੈ ਆਪੇ ਬੂਝੈ ਆਪੈ ਆਪੁ ਸਮਾਇਦਾ ॥	ਮਾਰੂ ੩, ਸੋਲਾ ੨੧, ੯ : ੩	- ੧੦੬੫
ਆਪੇ ਵੇਖੈ ਆਪੇ ਵਿਗਸੈ ਆਪੇ ਨਦਰਿ ਕਰੇਇ ॥	ਆਸਾ ੧, ੫, ੨ : ੨	- ੩੫੦
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥	ਮਲਾ ੧, ਵਾਰ, ੧੦ : ੫	- ੧੨੮੨
ਆਪੇ ਵੇਖੈ ਸੁਣੇ ਆਪਿ ਗੁਰ ਸਬਦਿ ਧਿਆਈ ॥	ਰਾਮ ੩, ਵਾਰ, ੧ : ੫	- ੯੪੭
ਆਪੇ ਵੇਖੈ ਸੁਣੇ ਆਪੇ ਹੀ ਕੁਦਰਤਿ ਕਰੇ ਜਹਾਨੋ ॥	ਸਿਰੀ ੧, ੩੧, ੪ : ੨	- ੨੫
ਆਪੇ ਵੇਖੈ ਹੁਕਮਿ ਚਲਾਏ ॥	ਮਾਰੂ ੩, ਸੋਲਾ ੭, ੧੬ : ੧	- ੧੦੫੧
ਆਪੇ ਵੇਖੈ ਥਾਪਿ ਉਥਾਪੇ ॥	ਮਾਰੂ ੩, ਸੋਲਾ ੧੫, ੧੫ : ੨	- ੧੦੫੯
ਆਪੇ ਵੇਖੈ ਵੇਖਣਹਾਰੁ ॥	ਭੈਰ ੩, ੮, ੪ : ੧	- ੧੧੨੯
ਆਪੇ ਵੇਦ ਪੁਰਾਣ ਸਭਿ ਸਾਸਤ ਆਪਿ ਕਥੈ ਆਪਿ ਭੀਜੈ ॥	ਬਿਹਾ ੪, ਵਾਰ, ੮ : ੧	- ੫੫੧
ਆਪੇ ਵੇਬਾਣੀ ਨਿਰੰਕਾਰੀ ਨਿਰਭਉ ਤਾੜੀ ਲਾਈ ਹੇ ॥	ਮਾਰੂ ੧, ਸੋਲਾ ੧, ੧੨ : ੩	- ੧੦੨੧
ਆਪੇ ਵੈਦੁ ਆਪਿ ਨਾਰਾਇਣੁ ॥	ਰਾਮ ੫, ਵਾਰ ੧੧ ਸ, ੫, ੧ : ੧	- ੯੬੨
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥	ਬਿਲਾ ੪, ਅਸ ੧, ੧ : ੧	- ੮੩੩
ਆਪੈ ਆਪੁ ਖਾਇ ਤਾ ਨਿਰਮਲੁ ਹੋਵੈ ਧਾਵਤੁ ਵਰਜਿ ਰਹਾਏ ॥	ਰਾਮ ੧, ਸਿਗੋ, ੬੪ : ੪	- ੯੪੫
ਆਪੈ ਆਪੁ ਪਛਾਣਿਆ ਸਾਦੁ ਮੀਠਾ ਭਾਈ ॥	ਆਸਾ ੩, ਅਸ ੨੯, ੧ : ੧	- ੪੨੬
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਸੋਈ ॥	ਸਿਰੀ ੩, ੪੮, ੧ : ੨	- ੩੨
ਆਪੈ ਆਪੁ ਮਿਲਾਏ ਬੂਝੈ ਤਾ ਨਿਰਮਲੁ ਹੋਵੈ ਕੋਇ ॥	ਸਿਰੀ ੩, ਅਸ ੧੮, ੧ : ੨	- ੬੪

ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਕਥਾ ਕਰਹੁ ॥	ਬਿਲਾ ੪, ੪, ੧ : ੧	- ੭੯੯
ਆਵਹੁ ਸੰਤ ਮਿਲਹੁ ਮੇਰੇ ਭਾਈ ਮਿਲਿ ਹਰਿ ਹਰਿ ਨਾਮੁ ਵਖਾਨ ॥	ਪ੍ਰਭਾ ੪, ੧, ੨ : ੧	- ੧੩੩੫
ਆਵਹੁ ਸੰਤ ਮਿਲਾਹ ਹਰਿ ਕਥਾ ਕਹਾਣੀਆ ॥	ਆਸਾ ੫, ੧੧੩, ੧*: ੧	- ੩੯੯
ਆਵਹੁ ਸੰਤ ਮੈ ਗਲਿ ਮੇਲਾਈਐ ॥	ਮਾਝ ੪, ੫, ੨ : ੧	- ੯੫
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥	ਰਾਮ ੩, ਅਨੰ, ੨੩ : ੧	- ੯੨੦
ਆਵਹੁ ਦਇਆ ਕਰੇ ਜੀਉ ਪ੍ਰੀਤਮ ਅਤਿ ਪਿਆਰੇ ॥	ਗਉ ੩, ਛੰਤ ੩, ੩ : ੧	- ੨੪੫
ਆਵਹੁ ਭੈਣੇ ਗਲਿ ਮਿਲਹ ਅੰਕਿ ਸਹੇਲੜੀਆਹ ॥	ਸਿਰੀ ੧, ੧੦, ੧ : ੧	- ੧੭
ਆਵਹੁ ਭੈਣੇ ਤੁਸੀ ਮਿਲਹੁ ਪਿਆਰੀਆ ॥	ਮਾਝ ੪, ੭, ੧ : ੧	- ੯੬
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ ॥	ਵਡ ੧, ਅਲਾ ੨, ੧ : ੬	- ੫੭੯
ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ ॥	ਵਡ ੧, ਅਲਾ ੨, ੧ : ੧	- ੫੭੯
ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ ॥	ਵਡ ੧, ਅਲਾ ੩, ੮ : ੨	- ੫੮੧
ਆਵਹੁ ਮਿਲਹੁ ਸਹੇਲੀਹੋ ਮੇਰੇ ਲਾਲ ਜੀਉ ਹਰਿ ਹਰਿ ਨਾਮੁ ਅਰਾਧੇ ਰਾਮ ॥	ਬਿਹਾ ੫, ੧, ੨ : ੧	- ੫੪੨
ਆਵਹੁ ਮਿਲਹੁ ਸਹੇਲੀਹੋ ਮੈ ਪਿਰੁ ਦੇਹੁ ਮਿਲਾਇ ॥	ਸਿਰੀ ੩, ੬੧, ੩ : ੩	- ੩੮
ਆਵਹੁ ਮੀਤ ਇਕਤ੍ਰ ਹੋਇ ਰਸ ਕਸ ਸਭਿ ਭੁੰਚਹ ॥	ਆਸਾ ੫, ੧੧੪, ੧ : ੧	- ੩੯੯
ਆਵਹੁ ਮੀਤ ਪਿਆਰੇ ॥	ਸੂਹੀ ੧, ਛੰਤ ੨, ੨ : ੧	- ੭੬੪
ਆਵਹੋ ਸੰਤ ਜਨਹੁ ਗੁਣ ਗਾਵਹ ਗੋਵਿੰਦ ਕੇਰੇ ਰਾਮ ॥	ਸੂਹੀ ੪, ਛੰਤ ੪, ੧ : ੧	- ੭੭੫
ਆਵਗਿ ਆਗਿਆ ਪਾਰਬ੍ਰਹਮ ਕੀ ਉਠਿ ਜਾਸੀ ਮੁਹਤ ਚਸਾਹਾ ॥	ਆਸਾ ੫, ੧੨੩, ੩ : ੨	- ੪੦੨
ਆਵ ਘਟੈ ਨਰੁ ਨਾ ਬੁਝੈ ਨਿਤਿ ਮੂਸਾ ਲਾਜੁ ਟੁਕਾਇ ॥	ਸਿਰੀ ੪, ੭੦, ੧ : ੨	- ੪੧
ਆਵਟਣੁ ਆਪੇ ਖਵੈ ਦੁਧ ਕਉ ਖਪਣਿ ਨ ਦੇਇ ॥	ਸਿਰੀ ੧, ਅਸ ੧੧, ੪ : ੨	- ੬੦
ਆਵਨ ਜਾਣ ਰਹੇ ਸੁਖ ਸਾਰੇ ॥	ਗਉ ੫, ੧੨੫, ੧ : ੨	- ੧੯੧
ਆਵਨ ਜਾਣ ਰਹੇ ਸੁਖੁ ਪਾਇਆ ॥	ਭੈਰ ੫, ਅਸ ੧, ੮ : ੩	- ੧੧੫੬
ਆਵਣ ਜਾਣ ਰਹੇ ਸੁਖੁ ਪਾਇਆ ਘਰਿ ਅਨਹਦ ਸੁਰਤਿ ਸਮਾਣੀ ॥	ਸੂਹੀ ੩, ਛੰਤ ੭, ੧ : ੪	- ੭੭੨
ਆਵਣ ਜਾਣ ਰਹੇ ਹਰਿ ਧਿਆਇ ॥	ਭੈਰ ੫, ੪੪, ੨ : ੩	- ੧੧੪੮
ਆਵਨ ਜਾਣ ਰਖੇ ਕਰਿ ਕਰਮ ॥	ਗਉ ੫, ੯੨, ੨ : ੪	- ੧੮੩
ਆਵਨ ਜਾਣ ਰਹੇ ਗੁਰਿ ਰਾਖੇ ॥	ਧਨਾ ੧, ਅਸ ੧, ੨ : ੪	- ੬੮੫
ਆਵਣ ਜਾਣ ਰਹੇ ਚੂਕਾ ਭੋਲਾ ਰਾਮ ॥	ਤੁਖਾ ੧, ਛੰਤ ੩, ੪ : ੧	- ੧੧੧੧
ਆਵਣ ਜਾਣ ਰਹੇ ਜਨਮੁ ਨ ਤਹਾ ਮਰਿ ॥	ਗੂਜ ੫, ਵਾਰ, ੨੧ : ੬	- ੫੨੪
ਆਵਨ ਜਾਣ ਰਹੇ ਥਿਤਿ ਪਾਈ ਜਨਮ ਮਰਣ ਕੇ ਮਿਟੇ ਬਿਸੂਰੇ ॥	ਬਿਲਾ ੫, ੧੦੮, ੧ : ੨	- ੮੨੫
ਆਵਣ ਜਾਣ ਰਹੇ ਮਿਲੇ ਸਾਧਾ ॥	ਧਨਾ ੫, ਅਸ ੧, ੮*: ੨	- ੬੮੭
ਆਵਣ ਜਾਣ ਰਹੇ ਵਡਭਾਗੀ ਨਾਨਕ ਪੂਰਨ ਆਸਾ ਜੀਉ ॥	ਮਾਝ ੫, ੩੮, ੪ : ੩	- ੧੦੫
ਆਵਣ ਜਾਣਾ ਸਬਦਿ ਨਿਵਾਰੇ ॥	ਮਾਰੂ ੩, ਸੋਲਾ ੨੪, ੫ : ੧	- ੧੦੬੮
ਆਵਣ ਜਾਣਾ ਸਬਦੁ ਪਛਾਣੁ ॥	ਮਾਰੂ ੩, ਸੋਲਾ ੧੫, ੧੩ : ੨	- ੧੦੫੯
ਆਵਣ ਜਾਣਾ ਹੁਕਮੁ ਸਭੁ ਨਿਹਚਲੁ ਤੁਧੁ ਥੇਹੁ ॥	ਜੈਤ ੫, ਵਾਰ, ੨੦ : ੪	- ੭੧੦
ਆਵਣ ਜਾਣਾ ਕਦੇ ਨ ਚੂਕੈ ਮਾਇਆ ਮੋਹ ਪਿਆਰਾ ॥	ਵਡ ੩, ਛੰਤ ੪, ੨ : ੫	- ੫੭੦
ਆਵਣ ਜਾਣਾ ਕਿਉ ਰਹੈ ਕਿਉ ਮੇਲਾ ਹੋਈ ॥	ਆਸਾ ੧, ਅਸ ੨੨, ੧ : ੧	- ੪੨੨
ਆਵਣ ਜਾਣਾ ਚੁਕੈ ਜਨਮਿ ਨ ਜਾਹਿ ਮਰਿ ॥	ਮਾਰੂ ੩, ਵਾਰ, ੨੦ : ੩	- ੧੦੯੩
ਆਵਣ ਜਾਣਾ ਠਾਕਿਆ ਸੁਖਿ ਸਹਜਿ ਸਵੀਜੈ ॥	ਮਾਰੂ ੩, ਵਾਰ, ੭ : ੫	- ੧੦੮੯
ਆਵਣ ਜਾਣਾ ਨਾ ਥੀਐ ਸਾਚੀ ਮਤਿ ਹੋਈ ॥	ਸੂਹੀ ੧, ਛੰਤ ੫, ੩ : ੬	- ੭੬੬
ਆਵਣ ਜਾਣਾ ਨਾ ਥੀਐ ਨਿਜ ਘਰਿ ਵਾਸਾ ਹੋਇ ॥	ਮਾਰੂ ੩, ੨, ੧ : ੧	- ੯੯੩
ਆਵਣ ਜਾਣਾ ਤਿਸ ਕਾ ਕਟੀਐ ਸਦਾ ਸਦਾ ਸੁਖੁ ਹੋਹਾ ॥	ਰਾਮ ੫, ਵਾਰ ੭ ਸ, ੫, ੨ : ੧੩	- ੯੬੧
ਆਵਣ ਜਾਣਾ ਬਹੁੜਿ ਨ ਹੋਵੈ ਗੁਰਮੁਖਿ ਸਹਜਿ ਧਿਆਇਆ ॥	ਮਲਾ ੩, ੪, ੪ : ੧	- ੧੨੫੯
ਆਵਣ ਜਾਣਾ ਭ੍ਰਮੁ ਭਉ ਭਾਗਾ ਹਰਿ ਹਰਿ ਹਰਿ ਗੁਣ ਗਾਇਆ ॥	ਆਸਾ ੪, ਛੰਤ ੧੦, ੩ : ੩	- ੪੪੫
ਆਵਣ ਜਾਣਾ ਰਹਿ ਗਇਆ ਆਪਿ ਹੋਆ ਮਿਹਰਵਾਨੁ ॥	ਸਿਰੀ ੫, ੮੧, ੩ : ੩	- ੪੬
ਆਵਣ ਜਾਣਾ ਵੀਸਰੈ ਗੁਰ ਸਬਦੀ ਵੀਚਾਰੁ ॥	ਸੂਹੀ ੩, ਵਾਰ ੫ ਸ, ੩, ੨ : ੨	- ੭੮੭
ਆਵਣ ਜਾਣੁ ਨਹੀ ਮਨੁ ਨਿਹਚਲੁ ਪੂਰੇ ਗੁਰ ਕੀ ਓਟ ਗਹੀ ॥	ਮਲਾ ੧, ੨, ੪ : ੧	- ੧੨੫੪
ਆਵਣ ਜਾਣੁ ਨ ਚੁਕਈ ਭਾਈ ਝੂਠੀ ਦੁਨੀ ਮਣੀ ॥	ਸੋਰ ੫, ੨, ੨ : ੩	- ੬੦੮
ਆਵਣ ਜਾਣੁ ਭਇਆ ਦੁਖੁ ਬਿਖਿਆ ਦੇਹ ਮਨਮੁਖ ਸੁੰਞੀ ਸੁੰਞੁ ॥	ਬਸੰ ੪, ੭, ੧ : ੧	- ੧੧੭੯

ਆਵਣ ਜਾਣੁ ਭਰਮੁ ਭਉ ਨਾਠਾ ਜਨਮ ਜਨਮ ਕੇ ਕਿਲਵਿਖ ਦਹੇ ॥	ਬਿਲਾ ੫, ੧੦੩, ੧ : ੨	- ੮੨੪
ਆਵਣ ਜਾਣੁ ਰਹਿਓ ॥	ਮਾਰੂ ੫, ੧੪, ੧*: ੧	- ੧੦੦੨
ਆਵਣ ਜਾਣੁ ਰਹੈ ਥਿਰੁ ਨਾਮਿ ਸਮਾਣੇ ॥	ਆਸਾ ੩, ੪੯, ੨ : ੪	- ੩੬੪
ਆਵਣ ਜਾਣੈ ਪਰਜ ਵਿਗੋਈ ॥	ਮਾਰੂ ੩, ਸੋਲਾ ੨੪, ੬ : ੧	- ੧੦੬੮
ਆਵਣ ਜਾਵਣ ਦੁਖ ਹਰੇ ਹਰਿ ਭਗਤਿ ਕੀਆ ਪਰਵੇਸੁ ਜੀਉ ॥	ਰਾਮ ੫, ਰੁਤੀ, ੮ : ੨	- ੯੨੯
ਆਵਣਿ ਜਾਣਿ ਵਿਗੁਚੀਐ ਦੁਬਿਧਾ ਵਿਆਪੈ ਰੋਗੁ ॥	ਰਾਮ ੧, ਓਅੰ, ੩੨ : ੨	- ੯੩੪
ਆਵਣੁ ਜਾਣਾ ਸਭੁ ਚਲਤੁ ਤੁਮਾਰਾ ॥	ਮਾਰੂ ੫, ਸੋਲਾ ੬, ੯ : ੧	- ੧੦੭੭
ਆਵਣੁ ਜਾਣਾ ਕਰਤੈ ਲਿਖਿ ਪਾਇਆ ॥	ਭੈਰ ੩, ਅਸ ੧, ੧੦ : ੨	- ੧੧੫੪
ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ ॥	ਸਿਰੀ ੩, ੪੫, ੨ : ੨	- ੩੧
ਆਵਣੁ ਜਾਣਾ ਠਾਕਿ ਰਹਾਏ ਸਚੈ ਨਾਮਿ ਸਮਾਵਣਿਆ ॥	ਮਾਝ ੧, ਅਸ ੧, ੭ : ੩	- ੧੦੯
ਆਵਣੁ ਜਾਣਾ ਠਾਕਿ ਰਹਾਵੈ ॥	ਪ੍ਰਭਾ ੧, ਅਸ ੫, ੬ : ੪	- ੧੩੪੪
ਆਵਣੁ ਜਾਣਾ ਤੁਮ ਹੀ ਕੀਆ ॥	ਵਡ ੫, ੭, ੩ : ੧	- ੫੬੩
ਆਵਣੁ ਜਾਣਾ ਮੇਟਿ ਸਮਾਣਿਆ ॥	ਰਾਮ ੧, ਅਸ ੪, ੮ : ੪	- ੯੦੫
ਆਵਣੁ ਜਾਣਾ ਮੇਟੀਐ ਹਰਿ ਕੇ ਗੁਣ ਗਾਵੈ ॥	ਕਾਨ ੪, ਵਾਰ, ੧੫ : ੩	- ੧੩੧੮
ਆਵਣੁ ਜਾਣਾ ਰਹਿ ਗਏ ਮਨਿ ਵੁਠਾ ਨਿਰੰਕਾਰੁ ਜੀਉ ॥	ਸੂਹੀ ੫, ਅਸ ੩, ੬ : ੧	- ੭੬੧
ਆਵਣੁ ਜਾਣਾ ਰਖੈ ਨ ਕੋਈ ॥	ਮਾਰੂ ੩, ਸੋਲਾ ੧੪, ੪ : ੧	- ੧੦੫੭
ਆਵਣੁ ਜਾਣੁ ਨ ਸੁਝਈ ਅੰਧਾ ਅੰਧੁ ਕਮਾਇ ॥	ਰਾਮ ੩, ਵਾਰ ੧ ਸ, ੩, ੨ : ੩	- ੯੪੭
ਆਵਣੁ ਜਾਣੁ ਨ ਸੁਝਈ ਭੀੜੀ ਗਲੀ ਫਹੀ ॥	ਰਾਮ ੩, ਵਾਰ ੧੩ ਸ, ੧, ੨ : ੫	- ੯੫੩
ਆਵਣੁ ਜਾਣੁ ਨਹੀ ਜਮ ਧਾਰਾ ॥	ਮਾਰੂ ੧, ਸੋਲਾ ੧੨, ੧੩ : ੨	- ੧੦੩੩
ਆਵਣੁ ਜਾਣੁ ਨ ਚੁਕਈ ਮਰਿ ਜਨਮੈ ਹੋਇ ਖੁਆਰੁ ॥	ਸਿਰੀ ੧, ੧੩, ੩ : ੩	- ੧੯
ਆਵਣੁ ਜਾਣੁ ਬਿਭੂਤਿ ਲਾਇ ਜੋਗੀ ਤਾ ਤੀਨਿ ਭਵਣ ਜਿਨਿ ਲਇਆ ॥	ਰਾਮ ੩, ਅਸ ੧, ੧ : ੨	- ੯੦੮
ਆਵਣੁ ਜਾਵਣੁ ਠਾਕਿ ਰਹਾਏ ਗੁਰਮੁਖਿ ਤਤੁ ਵੀਚਾਰੋ ॥	ਆਸਾ ੧, ਛੰਤ ੩, ੩ : ੪	- ੪੩੭
ਆਵਣੁ ਜਾਵਣੁ ਤਉ ਰਹੈ ਪਾਈਐ ਗੁਰੁ ਪੂਰਾ ॥	ਆਸਾ ੧, ਅਸ ੨੨, ੨ : ੧	- ੪੨੨
ਆਵਣੁ ਜਾਵਣੁ ਦੁਖੁ ਘਣਾ ਕਦੇ ਨ ਚੂਕੈ ਚਿੰਦ ॥	ਮਾਰੂ ੩, ਵਾਰ ੪ ਸ, ੩, ੧ : ੨	- ੧੦੮੮
ਆਵਣੁ ਜਾਵਣੁ ਮਿਰਤੁ ਨ ਹੋਤਾ ॥	ਗਉ ੫, ਅਸ ੪, ੭ : ੨	- ੨੩੭
ਆਵਣੁ ਤ ਜਾਣਾ ਤਿਨਹਿ ਕੀਆ ਜਿਨਿ ਮੇਦਨਿ ਸਿਰਜੀਆ ॥	ਬਿਹਾ ੫, ੧, ੧ : ੩	- ੫੪੨
ਆਵਣੁ ਵੰਞਣੁ ਡਾਖੜੋ ਛੋਡੀ ਕੰਤਿ ਵਿਸਾਰਿ ॥	ਸਿਰੀ ੧, ਅਸ ੫, ੪ : ੩	- ੫੬
ਆਵਣੇ ਜਾਵਣੇ ਖਰੇ ਡਰਾਵਣੇ ਤੋਟਿ ਨ ਆਵੈ ਫੇਰੀਆ ॥	ਸੂਹੀ ੧, ਛੰਤ ੫, ੭ : ੪	- ੭੬੭
ਆਵਤ ਇਕੇਲਾ ਜਾਤ ਇਕੇਲਾ ॥	ਮਾਰੂ ੫, ੧੯, ੨ : ੯	- ੧੦੦੪
ਆਵਤ ਸੰਗ ਨ ਜਾਤ ਸੰਗਾਤੀ ॥	ਭੈਰ ਕਬ, ੨, ੨ : ੧	- ੧੧੫੮
ਆਵਤ ਸੋ ਜਨੁ ਨਾਮਹਿ ਰਾਤਾ ॥	ਗਉ ੫, ਬਾਅ, ੧੩ : ੫	- ੨੫੨
ਆਵਤ ਹਰਖ ਨ ਜਾਵਤ ਦੂਖਾ ਨਹ ਬਿਆਪੈ ਮਨ ਰੋਗਨੀ ॥	ਰਾਮ ੫, ੩, ੧ : ੧	- ੮੮੩
ਆਵਤ ਹੁਕਮਿ ਬਿਨਾਸ ਹੁਕਮਿ ਆਗਿਆ ਭਿੰਨ ਨ ਕੋਇ ॥	ਗਉ ੫, ਬਾਅ, ੭ ਸ: ੧	- ੨੫੧
ਆਵਤ ਕਉ ਹਰਖ ਜਾਤ ਕਉ ਰੋਵਹਿ ਇਹੁ ਦੁਖੁ ਸੁਖੁ ਨਾਲੇ ਲਾਗਾ ॥	ਸੋਰ ੧, ੧੦, ੨ : ੧	- ੫੯੮
ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ ॥	ਗਉ ੧, ਅਸ ੧੮, ੫ : ੧	- ੨੨੯
ਆਵਤ ਕਛੂ ਨ ਦੀਸਈ ਨਹ ਦੀਸੈ ਜਾਤ ॥	ਬਿਲਾ ਕਬ, ੧੦, ੨ : ੧	- ੮੫੭
ਆਵਤ ਕਿਨੈ ਨ ਪੇਖਿਓ ਕਵਨੈ ਜਾਣੈ ਰੀ ਬਾਈ ॥	ਗੂਜ ਨਾਮ, ੨, ੧ : ੨	- ੫੨੫
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ ॥	ਤੁਖਾ ੧, ਬਾਰਾ, ੧੪ : ੨	- ੧੧੦੯
ਆਵਤ ਜਾਤ ਜੋਨੀ ਦੁਖ ਖੀਨਾ ॥	ਗਉ ੫, ੧੨੪, ੧*: ੨	- ੧੯੦
ਆਵਤ ਜਾਤ ਦੋਊ ਪਖ ਪੂਰਨ ਪਾਈਐ ਸੁਖ ਬਿਸ੍ਰਾਮ ॥	ਸਾਰ ੫, ੮੫, ੧ : ੨	- ੧੨੨੦
ਆਵਤ ਜਾਤ ਨ ਦੀਸਹੀ ਨਾ ਪਰ ਪੰਖੀ ਤਾਹਿ ॥	ਬਿਹਾ ੪, ਵਾਰ ੬ ਸ, ੩, ੨ : ੨	- ੫੫੦
ਆਵਤ ਜਾਤ ਨਰਕ ਅਵਤਾਰ ॥	ਗਉ ੫, ਥਿਤੀ, ੧੩ : ੨	- ੨੯੯
ਆਵਤ ਜਾਤ ਨ ਲਾਗੈ ਬਾਰਾ ॥	ਬਸੰ ੧, ਅਸ ੪, ੧ : ੨	- ੧੧੮੯
ਆਵਤ ਜਾਤ ਨਾਕ ਸਰ ਹੋਈ ॥	ਗੋਂਡ ਕਬ, ੬, ੧*: ੨	- ੮੭੧
ਆਵਤ ਜਾਤ ਪੜੈ ਸਿਰਿ ਛਾਰੋ ॥	ਮਾਰੂ ੧, ਸੋਲਾ ੭, ੧੨ : ੨	- ੧੦੨੭
ਆਵਤ ਜਾਤ ਬਾਰ ਖਿਨੁ ਲਾਗੈ ਹਉ ਤਬ ਲਗੁ ਸਮਾਰਉ ਨਾਮੁ ॥	ਆਸਾ ੪, ੬੨, ੧ : ੨	- ੩੬੮
ਆਵਤ ਜਾਤ ਬਿਰਥਾ ਜਨਮੁ ਗਵਾਇਆ ਦੁਖਿ ਲਾਗੈ ਪਛੁਤਾਈ ॥	ਮਲਾ ੪, ੭, ੧ : ੩	- ੧੨੬੫

ਆਵਤ ਜਾਤ ਬਿਰਥਾ ਜਨਮੁ ਗਵਾਇਆ ਬਿਨੁ ਗੁਰ ਮੁਕਤਿ ਨ ਹੋਈ ਹੇ ॥	ਮਾਰੂ ੩, ਸੋਲਾ ੨, ੯ : ੩	-	੧੦੮੫
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥	ਕਾਨ ੫, ੧੨, ੧ : ੧	-	੧੩੦੦
ਆਵਤ ਜਾਤ ਲਾਜ ਨਹੀ ਲਾਗੈ ਬਿਨੁ ਗੁਰ ਬੂਡੈ ਬਾਰੋ ਬਾਰ ॥	ਪ੍ਰਭਾ ੧, ਅਸ ੫, ੧*: ੨	-	੧੩੪੪
ਆਵਤ ਜਾਵਤ ਹੁਕਮਿ ਅਪਾਰਿ ॥	ਰਾਮ ੫, ੧੦, ੩ : ੨	-	੮੮੫
ਆਵਤ ਜਾਵਤ ਜਨਮੈ ਮਰੈ ॥	ਗਉ ੫, ਸੁਖ ੫, ੭ : ੬	-	੨੬੯
ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਹੁ ਭੋਗਣਹ ॥	ਸਸ ੫, ੪੯ : ੩	-	੧੩੫੮
ਆਵਤ ਦੀਸੈ ਜਾਤ ਨ ਜਾਨੀ ॥	ਗਉ ਕਬ, ਅਸ ੬੨, ੪ : ੨	-	੩੩੭
ਆਵਤ ਪਹੀਆ ਖੂਧੇ ਜਾਹਿ ॥	ਗੋਂਡ ਕਬ, ੮, ੧ : ੨	-	੮੭੨
ਆਵਤੁ ਕਰਤਾ ਜਾਤੁ ਭੀ ਕਰਤਾ ॥	ਗੋਂਡ ੫, ੧, ੨ : ੨	-	੮੬੨
ਆਵਤੁ ਕਿਨੈ ਨ ਰਾਖਿਆ ਜਾਵਤੁ ਕਿਉ ਰਾਖਿਆ ਜਾਇ ॥	ਪ੍ਰਭਾ ੧, ੮, ੧ : ੧	-	੧੩੨੯
ਆਵਧਹ ਗੁਣ ਗੋਬਿੰਦ ਰਮਣੰ ਓਟ ਗੁਰ ਸਬਦ ਕਰ ਚਰਮਣਹ ॥	ਸਸ ੫, ੨੯ : ੨	-	੧੩੫੬
ਆਵਧ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਬੈਸ੍ਨਵਹ ॥	ਸਸ਼ ੫, ੫੬ : ੨	-	੧੩੫੯
ਆਵਧ ਕਟਿਓ ਨ ਜਾਤ ਪ੍ਰੇਮ ਰਸ ਚਰਨ ਕਮਲ ਸੰਗਿ ॥	ਸਮੁ ੫, ੧੦*: ੧	-	੧੩੮੯
ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ ॥	ਗਉ ੫, ਬਾਅ, ੬ ਸ: ੧	-	੨੫੧
ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ ॥	ਮਾਰੂ ਕਬ, ੪, ੧*: ੨	-	੧੧੦੩
ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ ॥	ਗਉ ੫, ਬਾਅ, ੭ ਸ: ੨	-	੨੫੧
ਆਵਨ ਜਾਨੁ ਇਕੁ ਖੇਲੁ ਬਨਾਇਆ ॥	ਗਉ ੫, ਸੁਖ ੨੩, ੬ : ੫	-	੨੯੪
ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ ॥	ਤਿਲੰ ੧, ੫, ੨ : ੫	-	੭੨੩
ਆਵਨਿ ਵੰਞਨਿ ਨਾ ਰਹਨਿ ਪੂਰ ਭਰੇ ਪਹੀਆਹ ॥	ਮਾਰੂ ੧, ਅਸ ੧੦, ੨ : ੨	-	੧੦੧੫
ਆਵਨੁ ਜਾਨੁ ਨ ਹੋਵੀ ਤੇਰਾ ॥	ਗਉ ੫, ਸੁਖ ੧੭, ੮ : ੯	-	੨੮੬
ਆਵਨੁ ਜਾਵਨੁ ਦ੍ਰਿਸਟਿ ਅਨਦ੍ਰਿਸਟਿ ॥	ਗਉ ੫, ਸੁਖ ੧੪, ੬ : ੩	-	੨੮੧
ਆਵਨੁ ਜਾਵਨੁ ਮਾਇਆ ਧੰਧ ॥	ਰਾਮ ੫, ੧੯, ੧ : ੪	-	੮੮੮
ਆਵਾ ਗਉਣੁ ਹੈ ਸੰਸਾਰਾ ॥	ਮਾਰੂ ੩, ਸੋਲਾ ੮, ੩ : ੧	-	੧੦੫੧
ਆਵਾ ਗਉਣੁ ਕੀਆ ਕਰਤਾਰਿ ॥	ਬਿਲਾ ੩, ਵਾ ੧, ੧੦ : ੪	-	੮੪੨
ਆਵਾ ਗਉਣੁ ਤੁਧੁ ਆਪਿ ਰਚਾਇਆ ॥	ਪ੍ਰਭਾ ੧, ਅਸ ੨, ੨ : ੩	-	੧੩੪੨
ਆਵਾ ਗਉਣੁ ਨਿਵਾਰਿਓ ਕਰਿ ਨਦਰਿ ਨੀਸਾਣੁ ॥	ਰਾਮ ਬਸ, ਵਾਰ, ੬ : ੧੨	-	੯੬੮
ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥	ਸੂਹੀ ੧, ੪, ੩ : ੨	-	੭੨੯
ਆਵਾ ਗਉਣੁ ਨਿਵਾਰਿਆ ਜੋਤੀ ਜੋਤਿ ਮਿਲਾਇ ॥	ਮਾਰੂ ੧, ਅਸ ੨, ੩ : ੨	-	੧੦੦੯
ਆਵਾ ਗਉਣੁ ਨਿਵਾਰਿ ਸਚਿ ਰਾਤੇ ਸਾਚ ਸਬਦੁ ਮਨਿ ਭਾਇਆ ॥	ਸਾਰ ੩, ਅਸ ੨, ੫ : ੧	-	੧੨੩੪
ਆਵਾ ਗਉਣੁ ਬਜਾਰੀਆ ਬਾਜਾਰੁ ਜਿਨੀ ਰਚਾਇਆ ॥	ਮਲਾ ੧, ਵਾਰ, ੨੫ : ੭	-	੧੨੯੦
ਆਵਾ ਗਉਣੁ ਮਿਟੈ ਗੁਰ ਸਬਦੀ ਆਪੇ ਪਰਖੈ ਬਖਸਿ ਲਇਆ ॥	ਰਾਮ ੧, ਸਿਗੋ, ੨੫ : ੩	-	੯੪੦
ਆਵਾ ਗਉਣੁ ਰਚਾਇ ਉਪਾਈ ਮੇਦਨੀ ॥	ਮਲਾ ੧, ਵਾਰ, ੧੧ : ੪	-	੧੨੮੩
ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ ॥	ਵਡ ੧, ਅਲਾ ੩, ੩ : ੧	-	੫੮੦
ਆਵਾ ਗਵਨੁ ਹੋਤੁ ਹੈ ਫੁਨਿ ਫੁਨਿ ਇਹੁ ਪਰਸੰਗੁ ਨ ਤੂਟੈ ॥	ਰਾਮ ਕਬ, ੮, ੨ : ੨	-	੯੭੧
ਆਵਾ ਗਵਨੁ ਮਿਟੈ ਪ੍ਰਭ ਸੇਵ ॥	ਗਉ ੫, ਸੁਖ ੧੯, ੪ : ੩	-	੨੮੮
ਆਵੈ ਅੰਤੁ ਨ ਭਜਿਆ ਜਾਈ ॥	ਭੈਰ ਕਬ, ੯, ੩ : ੨	-	੧੧੫੯
ਆਵੈ ਸਾਹਿਬੁ ਚਿਤਿ ਤੇਰਿਆ ਭਗਤਾ ਡਿਠਿਆ ॥	ਗੂਜ ੫, ਵਾਰ, ੯ : ੧	-	੫੨੦
ਆਵੈਗੀ ਨੀਦ ਕਹਾ ਲਗੁ ਸੋਵਉ ॥	ਮਲਾ ਰਵਿ, ੩, ੧ : ੨	-	੧੨੯੩
ਆਵੈ ਜਾਇ ਸਦਾ ਜਮਿ ਜੋਹਾ ॥	ਗਉ ੫, ਅਸ ੧, ੪ : ੨	-	੨੩੫
ਆਵੈ ਜਾਇ ਜੰਮੈ ਮਰੈ ਗੁਰ ਸਬਦਿ ਛੁਟਾਹੀ ॥	ਮਾਰੂ ੩, ਵਾਰ, ੧੬ : ੪	-	੧੦੯੨
ਆਵੈ ਜਾਇ ਦੂਜੈ ਲੋਭਾਇ ॥	ਧਨਾ ੩, ੪, ੧ : ੨	-	੬੬੪
ਆਵੈ ਜਾਇ ਭਵਾਈਐ ਜੋਨੀ ਰਹਣੁ ਨ ਕਿਤਹੀ ਥਾਇ ਭਇਆ ॥	ਮਾਰੂ ੫, ੩੧, ੩ : ੩	-	੧੦੦੭
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥	ਸਿਰੀ ੧, ਅਸ ੧੦, ੭ : ੧	-	੫੯
ਆਵੈ ਜਾਇ ਭਵਾਈਐ ਬਹੁ ਜੋਨੀ ਨਚਾ ॥	ਮਾਰੂ ੫, ਵਾਰ, ੧੫ : ੨	-	੧੦੯੯
ਆਵੈ ਜਾਇ ਭਵਾਈਐ ਮਨਮੁਖੁ ਅਗਿਆਨੁ ॥	ਸੂਹੀ ੩, ਵਾਰ, ੪ : ੩	-	੭੮੬
ਆਵੈ ਜਾਇ ਮਰਿ ਦੂਜਾ ਹੋਇ ॥	ਗਉ ੧, ਅਸ ੫, ੨ : ੨	-	੨੨੩
ਆਵੈ ਜਾਵੈ ਠਉਰ ਨ ਕਾਈ ॥	ਗਉ ੩, ਅਸ ੨, ੫ : ੩	-	੨੩੦

ਆਵੈ ਨ ਜਾਇ ਨਾ ਦੁਖੁ ਪਾਏ ॥	ਬਿਲਾ ੩, ਵਾ ੨, ੫ : ੩	-	੮੪੨
ਆਵੈ ਨ ਜਾਇ ਮਰੈ ਨ ਜੀਵੈ ਤਾਸੁ ਖੋਜੁ ਬੈਰਾਗੀ ॥	ਗਉ ਕਬ, ਅਸ ੪੭, ੧ : ੨	-	੩੩੩
ਆਵੈ ਨ ਜਾਵੈ ਸੰਗੇ ਸਮਾਵੈ ਪੂਰਨ ਜਾ ਕਾ ਕਾਮੁ ਹੇ ॥	ਮਾਰੂ ੫, ੩੨, ੪ : ੧	-	੧੦੦੮
ਆਵੈ ਨ ਜਾਵੈ ਚੂਕੈ ਆਸਾ ॥	ਗਉ ੧, ਅਸ ੭, ੭ : ੨	-	੨੨੪
ਆਵੈ ਨਾਹੀ ਕਛੂ ਰੀਤਿ ॥	ਬਸੰ ੫, ੭, ੨ : ੨	-	੧੧੮੨
ਆਵੈ ਰਾਮ ਸਰਣਿ ਵਡਭਾਗੀ ॥	ਸਾਰ ੫, ੮੨, ੧*: ੧	-	੧੨੨੦
ਆਵੈ ਲਹਰਿ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਢਹਿ ਪਈਆ ॥	ਬਿਲਾ ੪, ਅਸ ੩, ੭ : ੨	-	੮੩੫
ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥	ਮਾਲੀ ਨਾਮ, ੨, ੨ : ੨	-	੯੮੮
ਐਸਾ ਅੰਮ੍ਰਿਤੁ ਅੰਤਰਿ ਡੀਠਾ ॥	ਪ੍ਰਭਾ ੧, ੧੪, ੫ : ੨	-	੧੩੩੧
ਐਸਾ ਇਕੁ ਤੇਰਾ ਖੇਲੁ ਬਨਿਆ ਹੈ ਸਭ ਮਹਿ ਏਕੁ ਸਮਾਨਾ ॥	ਬਿਲਾ ੩, ੩, ੧ : ੨	-	੭੯੭
ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ ॥	ਸਿਰੀ ੩, ੪੪, ੩ : ੨	-	੩੦
ਐਸਾ ਸਤਿਗੁਰੁ ਸੇਵੀਐ ਮਨਾ ਜਿਤੁ ਸੇਵਿਐ ਗੋਵਿਦ ਪ੍ਰੀਤਿ ਊਪਜੈ ਅਵਰ ਵਿਸਰਿ ਸਭ ਜਾਇ ॥	ਗੂਜ ੩, ੧, ੧*: ੧	-	੪੯੦
ਐਸਾ ਸਤਿਗੁਰੁ ਸੋਈ ਪਾਏ ਜਿਸੁ ਧੁਰਿ ਮਸਤਕਿ ਹਰਿ ਲਿਖਿ ਪਾਇਆ ॥	ਗੂਜ ੩, ਵਾਰ ੧੨ ਸ, ੩, ੧ : ੫	-	੫੧੩
ਐਸਾ ਸਤਿਗੁਰੁ ਜੇ ਮਿਲੈ ਤਾ ਸਹਜੇ ਲਏ ਮਿਲਾਇ ॥	ਸਿਰੀ ੧, ਅਸ ੭, ੩ : ੩	-	੫੭
ਐਸਾ ਸਤਿਗੁਰੁ ਜੇ ਮਿਲੈ ਤਿਸ ਨੋ ਸਿਰੁ ਸਉਪੀਐ ਵਿਚਹੁ ਆਪੁ ਜਾਇ ॥	ਰਾਮ ੩, ਅਨੰ, ੩੦ : ੩	-	੯੨੧
ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥	ਗੂਜ ੩, ਵਾਰ ੪ ਸ, ਕਬ, ੧ : ੩	-	੫੦੯
ਐਸਾ ਸਤਿਗੁਰੁ ਲੋੜਿ ਲਹੁ ਜਿਸੁ ਜੇਵਡੁ ਅਵਰੁ ਨ ਕੋਇ ॥	ਮਾਰੂ ੩, ਵਾਰ ੯ ਸ, ੩, ੨ : ੨	-	੧੦੮੯
ਐਸਾ ਸੰਤੁ ਸਾਧੁ ਜਿਨ ਪਾਇਆ ਤੇ ਵਡ ਪੁਰਖ ਵਡਾਨੀ ॥	ਧਨਾ ੪, ੩, ੨ : ੧	-	੬੬੭
ਐਸਾ ਸੰਮ੍ਰਥੁ ਹਰਿ ਜੀਉ ਆਪਿ ॥	ਰਾਮ ੫, ੫੪, ੧*: ੧	-	੮੦੦
ਐਸਾ ਸਾਹੁ ਸਰਾਫੀ ਕਰੈ ॥	ਆਸਾ ੧, ਅਸ ੫, ੧*: ੧	-	੪੧੩
ਐਸਾ ਸਾਚਾ ਤੂੰ ਏਕੋ ਜਾਣੁ ॥	ਆਸਾ ੧, ਅਸ ੩, ੧*: ੧	-	੪੧੨
ਐਸਾ ਸਿਮਰਨੁ ਕਰਿ ਮਨ ਮਾਹਿ ॥	ਰਾਮ ਕਬ, ੯, ੧*: ੧	-	੯੭੧
ਐਸਾ ਸੀਗਾਰੁ ਬਣਾਇ ਤੂ ਮੈਲਾ ਕਦੇ ਨ ਹੋਵਈ ਅਹਿਨਿਸਿ ਲਾਗੈ ਭਾਉ ॥	ਸੂਹੀ ੩, ਵਾਰ ੨ ਸ, ੩, ੧ : ੩	-	੭੮੫
ਐਸਾ ਸੀਗਾਰੁ ਮੇਰੇ ਪ੍ਰਭ ਭਾਵੈ ਹਰਿ ਲਾਗੈ ਪਿਆਰਾ ਪ੍ਰਿਮ ਕਾ ॥	ਸੋਰ ੪, ਵਾਰ, ੨੧ : ੩	-	੬੫੦
ਐਸਾ ਹਮਰਾ ਸਖਾ ਸਹਾਈ ॥	ਆਸਾ ੧, ੨੪, ੪ : ੧	-	੩੫੬
ਐਸਾ ਹਰਿ ਸੇਤੀ ਮਨੁ ਰਾਤਾ ॥	ਭੈਰ ਨਾਮ, ੭, ੪ : ੨	-	੧੧੬੪
ਐਸਾ ਹਰਿ ਸੇਵੀਐ ਨਿਤ ਧਿਆਈਐ ਜੋ ਖਿਨ ਮਹਿ ਕਿਲਵਿਖ ਸਭਿ ਕਰੇ ਬਿਨਾਸਾ ॥	ਗੋਂਡ ੪, ੨, ੧ : ੧	-	੮੬੦
ਐਸਾ ਹਰਿ ਧਨੁ ਸੰਚੀਐ ਭਾਈ ॥	ਆਸਾ ੫, ੧੮, ੧*: ੧	-	੩੭੫
ਐਸਾ ਹਰਿ ਨਾਮੁ ਮਨਿ ਚਿਤਿ ਨਿਤਿ ਧਿਆਵਹੁ ਜਨ ਨਾਨਕ ਜੋ ਅੰਤੀ ਅਉਸਰਿ ਲਏ ਛਡਾਇਆ ॥	ਗਉ ੪, ੫੧, ੪ : ੩	-	੧੬੮
ਐਸਾ ਹਰਿ ਰਸੁ ਰਮਹੁ ਸਭੁ ਕੋਇ ॥	ਗਉ ੫, ੧੫੨, ੧*: ੧	-	੧੯੬
ਐਸਾ ਹਿੰਦੂ ਵੇਖਹੁ ਕੋਇ ॥	ਰਾਮ ੩, ਵਾਰ ੧੧ ਸ, ੧, ੧ : ੧੪	-	੯੫੧
ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ ॥	ਰਾਮ ੩, ਅਨੰ, ੧੧ : ੪	-	੯੧੮
ਐਸਾ ਕਰਹੁ ਬੀਚਾਰੁ ਗਿਆਨੀ ॥	ਆਸਾ ੫, ੫੬, ੧*: ੧	-	੩੮੫
ਐਸਾ ਕੀਰਤਨੁ ਕਰਿ ਮਨ ਮੇਰੇ ॥	ਗਉ ੫, ਅਸ ੨, ੧*: ੧	-	੨੩੬
ਐਸਾ ਕੋਇ ਜਿ ਦੁਬਿਧਾ ਮਾਰਿ ਗਵਾਵੈ ॥	ਗਉ ੫, ਅਸ ੫, ੧*: ੧	-	੨੩੭
ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥	ਸਲੋ ਕਬ, ੧੪੬ : ੨	-	੧੩੭੨
ਐਸਾ ਕੋਈ ਭੇਟੈ ਸੰਤੁ ਜਿਤੁ ਹਰਿ ਹਰੇ ਹਰਿ ਧਿਆਈਐ ॥	ਮਾਰੂ ੫, ੨੨, ੧ : ੨	-	੧੦੦੫
ਐਸਾ ਕੋ ਵਡਭਾਗੀ ਆਇਆ ॥	ਮਾਰੂ ੫, ਸੋਲਾ ੬, ੧੫ : ੧	-	੧੦੭੭
ਐਸਾ ਗਰਬੁ ਬੁਰਾ ਸੰਸਾਰੈ ॥	ਗਉ ੧, ਅਸ ੯, ੧*: ੧	-	੨੨੪
ਐਸਾ ਗਿਆਨੁ ਸੁਨਹੁ ਅਭ ਮੋਰੇ ॥	ਆਸਾ ੧, ਅਸ ੧, ੧*: ੧	-	੪੧੧
ਐਸਾ ਗਿਆਨੁ ਕਥੈ ਬਨਵਾਰੀ ॥	ਗਉ ਕਬ, ੧੮, ੧*: ੧	-	੩੨੭
ਐਸਾ ਗਿਆਨੁ ਜਪਹੁ ਮਨ ਮੇਰੇ ॥	ਸੂਹੀ ੧, ੨, ੧*: ੧	-	੭੨੮
ਐਸਾ ਗਿਆਨੁ ਜਪਹੁ ਮੇਰੇ ਮੀਤਾ ॥	ਗਉ ਕਬ, ਅਸ ੪੧, ੧*: ੨	-	੩੩੧
ਐਸਾ ਗਿਆਨੁ ਪਦਾਰਥੁ ਨਾਮੁ ॥	ਬਿਲਾ ੧, ਅਸ ੧, ੧*: ੧	-	੮੩੧

ਐਸਾ ਗਿਆਨੁ ਬਿਚਾਰੁ ਮਨਾ ॥	ਭੈਰ ਕਬ, ੧੪, ੧*: ੧	-	੧੧੬੧
ਐਸਾ ਗਿਆਨੁ ਬੀਚਾਰੈ ਕੋਈ ॥	ਰਾਮ ੧, ੯, ੧*: ੧	-	੮੭੯
ਐਸਾ ਗੁਰਮਤਿ ਰਮਤੁ ਸਰੀਰਾ ॥	ਆਸਾ ੧, ੧੭, ੧*: ੧	-	੩੫੪
ਐਸਾ ਗੁਰੁ ਪਾਈਐ ਵਡਭਾਗੀ ॥	ਪ੍ਰਭਾ ੫, ੫, ੩ : ੩	-	੧੩੩੯
ਐਸਾ ਗੁਰੁ ਵਡਭਾਗੀ ਪਾਇਆ ॥	ਬਿਲਾ ੫, ੮, ੧ : ੨	-	੮੦੩
ਐਸਾ ਗੁਰੁ ਵਡਭਾਗੀ ਪਾਈਐ ਜਿਤੁ ਮਿਲਿਐ ਪ੍ਰਭੁ ਜਾਪੈ ਰਾਮ ॥	ਸੂਹੀ ੫, ਛੰਤ ੫, ੨ : ੧	-	੭੮੦
ਐਸਾ ਜਗੁ ਦੇਖਿਆ ਜੂਆਰੀ ॥	ਗਉ ੧, ਅਸ ੪, ੧*: ੧	-	੨੨੨
ਐਸਾ ਜਾਪੁ ਜਪਉ ਜਪਮਾਲੀ ॥	ਪ੍ਰਭਾ ੧, ਅਸ ੨, ੧*: ੧	-	੧੩੪੨
ਐਸਾ ਜੋਗੀ ਜੁਗਤਿ ਬੀਚਾਰੈ ॥	ਗਉ ੧, ਅਸ ੬, ੧*: ੧	-	੨੨੩
ਐਸਾ ਜੋਗੀ ਨਉ ਨਿਧਿ ਪਾਵੈ ॥	ਆਸਾ ਕਬ, ੭, ੧*: ੧	-	੪੭੭
ਐਸਾ ਜੋਗੀ ਵਡਭਾਗੀ ਭੇਟੈ ਮਾਇਆ ਕੇ ਬੰਧਨ ਕਾਟੈ ॥	ਗਉ ੫, ੧੩੨*, ੫ : ੧	-	੨੦੮
ਐਸਾ ਜੋਗੁ ਕਮਾਵਹੁ ਜੋਗੀ ॥	ਰਾਮ ਕਬ, ੭, ੧*: ੧	-	੯੭੦
ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥	ਸਲੋ ਕਬ, ੧੪੭ : ੨	-	੧੩੭੨
ਐਸਾ ਤੈਂ ਜਗੁ ਭਰਮਿ ਲਾਇਆ ॥	ਸਿਰੀ ਕਬ, ੧, ੧*: ੧	-	੯੨
ਐਸਾ ਦਾਤਾ ਸਤਿਗੁਰੁ ਕਹੀਐ ॥	ਗਉ ੫, ੯੩, ੧ : ੪	-	੧੮੩
ਐਸਾ ਦਾਰੂ ਖਾਹਿ ਗਵਾਰ ॥	ਮਲਾ ੧, ੮, ੧*: ੧	-	੧੨੫੭
ਐਸਾ ਦਾਰੂ ਲਗੈ ਨ ਬੀਰ ॥	ਮਲਾ ੧, ੭, ੧*: ੩	-	੧੨੫੬
ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥	ਮਲਾ ੧, ਵਾਰ ੩ ਸ, ੨, ੨ : ੨	-	੧੨੭੯
ਐਸਾ ਦੀਵਾ ਨੀਰਿ ਤਰਾਇ ॥	ਰਾਮ ੧, ੭, ੧*: ੧	-	੮੭੮
ਐਸਾ ਦੀਵਾ ਨੀਰਿ ਤਰਾਇ ॥	ਰਾਮ ੧, ੭, ੩ : ੫	-	੮੭੮
ਐਸਾ ਦੀਵਾ ਬਾਲੇ ਕੋਇ ॥	ਰਾਮ ੧, ੭, ੪ : ੫	-	੮੭੮
ਐਸਾ ਦੇਖਿ ਬਿਮੋਹਿਤ ਹੋਏ ॥	ਆਸਾ ੫, ੧, ੧*: ੧	-	੩੭੦
ਐਸਾ ਧਨੁ ਦੀਆ ਸੁਖਦਾਤੈ ਨਿਖੁਟਿ ਨ ਕਬ ਹੀ ਜਾਈ ॥	ਸੋਰ ੫, ੧, ੨ : ੨	-	੬੦੮
ਐਸਾ ਨਾਇਕੁ ਰਾਮੁ ਹਮਾਰਾ ॥	ਗਉ ਕਬ, ਅਸ ੪੯, ੧*: ੧	-	੩੩੩
ਐਸਾ ਨਾਮੁ ਜਪਹੁ ਮਨ ਰੰਗਿ ॥	ਗਉ ੫, ਸੁਖ ੨, ੩ : ੯	-	੨੬੪
ਐਸਾ ਨਾਮੁ ਨਿਰੰਜਨੁ ਹੋਇ ॥	ਜਪੁ ੧, ੧੨ : ੫	-	੩
ਐਸਾ ਨਾਮੁ ਨਿਰੰਜਨੁ ਹੋਇ ॥	ਜਪੁ ੧, ੧੩ : ੫	-	੩
ਐਸਾ ਨਾਮੁ ਨਿਰੰਜਨੁ ਹੋਇ ॥	ਜਪੁ ੧, ੧੪ : ੫	-	੩
ਐਸਾ ਨਾਮੁ ਨਿਰੰਜਨੁ ਹੋਇ ॥	ਜਪੁ ੧, ੧੫ : ੫	-	੩
ਐਸਾ ਨਾਮੁ ਨਿਰੰਜਨ ਦੇਉ ॥	ਬਿਲਾ ੧, ੩, ੧*: ੧	-	੭੯੬
ਐਸਾ ਨਾਮੁ ਮਨ ਸਦਾ ਧਿਆਈਐ ॥	ਗਉ ੫, ਸੁਖ ੨, ੭ : ੯	-	੨੬੪
ਐਸਾ ਨਾਮੁ ਰਤਨੁ ਨਿਧਿ ਮੇਰੈ ॥	ਪ੍ਰਭਾ ੧, ੧੦, ੧*: ੧	-	੧੩੩੦
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥	ਸੋਰ ਭੀਖ, ੨, ੧ : ੧	-	੬੫੯
ਐਸਾ ਨਿਧਾਨੁ ਦੇਹੁ ਮੋ ਕਉ ਹਰਿ ਜਨ ਚਲੈ ਹਮਾਰੈ ਸਾਥੇ ॥	ਗਉ ੫, ੧੩੫*, ੩ : ੨	-	੨੦੯
ਐਸਾ ਪੂਰਾ ਗੁਰਦੇਉ ਸਹਾਈ ॥	ਰਾਮ ੫, ੫੬, ੧*: ੧	-	੯੦੦
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥	ਭੈਰ ੫, ੧੪, ੧ : ੨	-	੧੧੩੮
ਐਸਾ ਪ੍ਰਭੁ ਤਿਆਗਿ ਅਵਰ ਕਤ ਲਾਗਹੁ ॥	ਗਉ ੫, ਸੁਖ ੬, ੬ : ੯	-	੨੭੦
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥	ਮਾਰੂ ੫, ਸੋਲਾ ੨, ੧੪ : ੩	-	੧੦੭੩
ਐਸਾ ਬਣਜੁ ਕਰਹੁ ਗ੍ਰਿਹ ਭੀਤਰਿ ਜਿਤੁ ਉਤਰੈ ਭੂਖ ਪਿਆਸਾ ਹੇ ॥	ਮਾਰੂ ੫, ਸੋਲਾ ੨, ੪ : ੩	-	੧੦੭੨
ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥	ਪ੍ਰਭਾ ੧, ਅਸ ੭, ੬ : ੨	-	੧੩੪੫
ਐਸਾ ਬਾਜੀ ਸੈਸਾਰੁ ਨ ਚੇਤੈ ਹਰਿ ਨਾਮਾ ॥	ਤਿਲੰ ੪, ੨, ੧*: ੧	-	੭੨੩
ਐਸਾ ਬੂਝਹੁ ਭਰਮਿ ਨ ਭੂਲਹੁ ਕੋਇ ॥	ਭੈਰ ੩, ੩, ੪ : ੨	-	੧੧੨੮
ਐਸਾ ਬ੍ਰਾਹਮਣੁ ਕਹੀ ਨ ਸੀਝੈ ॥	ਆਸਾ ੫, ੮, ੩ : ੪	-	੩੭੨
ਐਸਾ ਭਗਉਤੀ ਉਤਮੁ ਹੋਇ ॥	ਸਿਰੀ ੪, ਵਾਰ ੧੪ ਸ, ੩, ੨ : ੫	-	੮੮
ਐਸਾ ਭਗਤੁ ਵਰਨ ਮਹਿ ਹੋਇ ॥	ਤਿਲੰ ੧, ੨, ੩ : ੨	-	੭੨੧
ਐਸਾ ਮੀਤੁ ਕਰਹੁ ਸਭੁ ਕੋਇ ॥	ਗਉ ੫, ੧੪੮, ੧*: ੧	-	੧੯੫
ਐਸਾ ਮੇਰਾ ਠਾਕੁਰੁ ਗਹਿਰ ਗੰਭੀਰੁ ॥	ਰਾਮ ੧, ਅਸ ੬, ੧*: ੧	-	੯੦੫

ਐਸਾ ਮੇਰਾ ਰਾਮੁ ਰਹਿਆ ਭਰਪੂਰਿ ॥	ਗਉ ੪, ੪੪, ੧*: ੧	-	੧੬੫
ਐਸਾ ਰਸੁ ਅੰਮ੍ਰਿਤੁ ਮਨਿ ਚਾਖਿਆ ਤ੍ਰਿਪਤਿ ਰਹੇ ਆਘਾਈ ॥	ਰਾਮ ੫, ੪, ੪ : ੧	-	੮੮੩
ਐਸਾ ਰਾਮ ਭਗਤੁ ਜਨੁ ਹੋਈ ॥	ਗਉ ੧, ਅਸ ੧੧, ੧*: ੧	-	੨੨੫
ਐਸਾ ਰਾਮੁ ਦੀਨ ਦੁਨੀ ਸਹਾਈ ॥	ਗਉ ੫, ੧੭੪, ੧*: ੧	-	੨੦੦
ਐਸਾ ਲਾਲਾ ਮੇਰੇ ਲਾਲ ਕੋ ਸੁਣਿ ਖਸਮ ਹਮਾਰੇ ॥	ਮਾਰੂ ੧, ਅਸ ੪, ੧*: ੧	-	੧੦੧੦
ਐਸਾ ਵਰਤੁ ਰਹੀਜੈ ਪਾਡੇ ਹੋਰ ਬਹੁਤੁ ਸਿਖ ਕਿਆ ਦੀਜੈ ॥	ਸਾਰ ੪, ਵਾਰ ੨੧ ਸ. ੩, ੨ : ੫	-	੧੨੪੫
ਐਸੀ ਇਸਤ੍ਰੀ ਇਕ ਰਾਮਿ ਉਪਾਈ ॥	ਆਸਾ ੫, ੯੬, ੧*: ੧	-	੩੯੪
ਐਸੀ ਸੰਚਿ ਜੁ ਬਿਨਸਤ ਨਾਹੀ ॥	ਗਉ ੫, ਬਾਅ, ੧੫ : ੫	-	੨੫੩
ਐਸੀ ਸੁੰਦਰਿ ਮਨ ਕਉ ਮੋਹੈ ॥	ਆਸਾ ੫, ੮੭, ੨ : ੧	-	੩੯੨
ਐਸੀ ਸੇਵਕੁ ਸੇਵਾ ਕਰੈ ॥	ਧਨਾ ੧, ੪, ੩ : ੧	-	੬੬੧
ਐਸੀ ਸੇਵ ਦਰਗਹ ਸੁਖੁ ਪਾਵਉ ॥	ਭੈਰ ਕਬ, ੬, ੩ : ੨	-	੧੧੫੮
ਐਸੀ ਸੋਭਾ ਜਨੈ ਕੀ ਜੇਵਡੁ ਹਰਿ ਪਰਤਾਪੈ ॥	ਮਾਰੂ ੫, ਵਾਰ, ੮ : ੭	-	੧੦੯੭
ਐਸੀ ਹੋਇ ਪਰੀ ॥	ਸਾਰ ੫, ੧੩੭, ੧*: ੧	-	੧੨੩੦
ਐਸੀ ਕਉਨ ਬਿਧੇ ਦਰਸਨ ਪਰਸਨਾ ॥	ਕਾਨ ੫, ੩੫, ੧*: ੧	-	੧੩੦੫
ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ ॥	ਆਸਾ ੧, ਵਾਰ, ੧੨ : ੩	-	੪੬੯
ਐਸੀ ਕਿੰਗੁਰੀ ਵਜਾਇ ਜੋਗੀ ॥	ਰਾਮ ੩, ਅਸ ੧, ੧*: ੧	-	੯੦੮
ਐਸੀ ਕਿਰਪਾ ਕਰਹੁ ਪ੍ਰਭ ਨਾਨਕ ਦਾਸ ਦਸਾਇ ॥	ਗਉ ੫, ਬਾਅ, ੨੩ ਸ: ੨	-	੨੫੪
ਐਸੀ ਕਿਰਪਾ ਮੋਹਿ ਕਰਹੁ ॥	ਬਿਲਾ ੫, ੧੧੯, ੧*: ੧	-	੮੨੮
ਐਸੀ ਕ੍ਰਿਪਾ ਕਰਹੁ ਪ੍ਰਭ ਮੇਰੇ ॥	ਬਿਲਾ ੫, ੧੯, ੨ : ੧	-	੮੦੬
ਐਸੀ ਗੁਰਮਤਿ ਪਾਈਅਲੇ ॥	ਆਸਾ ੫, ੨੬, ੧*: ੧	-	੩੭੭
ਐਸੀ ਜਾਨਿ ਪਾਈ ॥	ਮਾਰੂ ੫, ੨੦, ੧*: ੧	-	੧੦੦੫
ਐਸੀ ਜਾਨੀ ਸੰਤ ਜਨੀ ॥	ਰਾਮ ੫, ੧੯, ੧*: ੧	-	੮੮੮
ਐਸੀ ਜੁਗਤਿ ਜੋਗ ਕਉ ਪਾਲੇ ॥	ਰਾਮ ੧, ੫, ੧ : ੩	-	੮੭੭
ਐਸੀ ਜੁਗਤਿ ਨਾਨਕ ਰਾਮਦਾਸੁ ॥	ਗਉ ੫, ਸੁਖ ੯, ੬ : ੧੦	-	੨੭੫
ਐਸੀ ਠਗਉਰੀ ਪਾਇ ਭੁਲਾਵੈ ਮਨਿ ਸਭ ਕੈ ਲਾਗੈ ਮੀਠੀ ॥	ਧਨਾ ੫, ੧੧, ੨ : ੨	-	੬੭੩
ਐਸੀ ਤੇਰੇ ਦਰਸਨ ਕੀ ਸੋਭ ਅਤਿ ਅਪਾਰ ਪ੍ਰਿਅ ਅਮੋਘ ਤੈਸੇ ਹੀ ਸੰਗਿ ਸੰਤ ਬਨੇ ॥	ਮਲਾ ੫, ੨੩, ੨ : ੧	-	੧੨੭੧
ਐਸੀ ਦਰਗਹ ਸਾਚਾ ਸੋਇ ॥	ਰਾਮ ੧, ੮, ੧*: ੨	-	੮੭੮
ਐਸੀ ਦਰਗਹ ਮਿਲੈ ਸਜਾਇ ॥	ਰਾਮ ੩, ਵਾਰ ੧੪ ਸ. ੧, ੧ : ੪	-	੯੫੩
ਐਸੀ ਦਾਤਿ ਤੇਰੀ ਪ੍ਰਭ ਮੇਰੇ ਕਾਰਜ ਸਗਲ ਸਵਾਰੇ ॥	ਆਸਾ ੫, ੪੮, ੩ : ੨	-	੩੮੩
ਐਸੀ ਦੀਖਿਆ ਜਨ ਸਿਉ ਮੰਗਾ ॥	ਬਿਲਾ ੫, ੧੨੦, ੧*: ੧	-	੮੨੮
ਐਸੀ ਦ੍ਰਿੜਤਾ ਤਾ ਕੈ ਹੋਇ ॥	ਗਉ ੫, ਅਸ ੩, ੧*: ੧	-	੨੩੬
ਐਸੀ ਨਾਮੇ ਪ੍ਰੀਤਿ ਨਰਾਇਣ ॥	ਭੈਰ ਨਾਮ, ੭, ੧ : ੪	-	੧੧੬੪
ਐਸੀ ਨਾਮੇ ਪ੍ਰੀਤਿ ਮੁਰਾਰੀ ॥	ਭੈਰ ਨਾਮ, ੭, ੨ : ੪	-	੧੧੬੪
ਐਸੀ ਨਿਰਤਿ ਨਰਕ ਨਿਵਾਰੈ ਨਾਨਕ ਗੁਰਮੁਖਿ ਜਾਗੈ ॥	ਆਸਾ ੫, ੪੩, ੪ : ੨	-	੩੮੧
ਐਸੀ ਪੇਖੀ ਨੇਤ੍ਰ ਮਹਿ ਪੂਰੇ ਗੁਰ ਪਰਸਾਦਿ ॥	ਬਿਲਾ ੫, ੩੮, ੧*: ੧	-	੮੧੦
ਐਸੀ ਪ੍ਰੀਤਿ ਕਰਹੁ ਮਨ ਮੇਰੇ ॥	ਬਿਲਾ ੫, ੨੫, ੧*: ੧	-	੮੦੭
ਐਸੀ ਪ੍ਰੀਤਿ ਗੋਵਿੰਦ ਸਿਉ ਲਾਗੀ ॥	ਗਉ ੫, ੧੬੨, ੧*: ੧	-	੧੯੮
ਐਸੀ ਬੁਧਿ ਸਮਾਚਰੀ ਘਟ ਮਾਹਿ ਤਿਆਗੀ ॥	ਬਿਲਾ ਕਬ, ੧੧, ੨ : ੨	-	੮੫੭
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥	ਸੋਰ ਭੀਖ, ੧, ੨ : ੨	-	੬੫੯
ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥	ਬਿਲਾ ੫, ੩੭, ੨ : ੧	-	੮੦੯
ਐਸੀ ਭਵਰਾ ਬਾਸੁ ਲੇ ॥	ਬਸੰ ੧, ਅਸ ੭, ੧*: ੧	-	੧੧੯੦
ਐਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ ॥	ਧਨਾ ੫, ੧੦, ੧*: ੨	-	੬੭੩
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥	ਬਿਹਾ ੪, ਵਾਰ ੧੭ ਸ. ਕਬ, ੧ : ੭	-	੫੫੫
ਐਸੀ ਮਾਂਗੁ ਗੋਬਿਦ ਤੇ ॥	ਕਾਨ ੫, ੪, ੧*: ੧	-	੧੨੯੮
ਐਸੀ ਲਾਲ ਤੁਝ ਬਿਨੁ ਕਉਨੁ ਕਰੈ ॥	ਮਾਰੂ ਰਵਿ, ੧, ੧*: ੧	-	੧੧੦੬
ਐਸੀ ਰਹਤ ਰਹਉ ਹਰਿ ਪਾਸਾ ॥	ਗਉ ਕਬ, ੧੮, ੪ : ੨	-	੩੨੭

ਐਸੀ ਰਵਤ ਰਵਹੁ ਮਨ ਮੇਰੇ ਹਰਿ ਚਰਣੀ ਚਿਤੁ ਲਾਈ ॥	ਸਾਰ ੧, ਅਸ ੧, ੩ : ੧	-	੧੨੩੨
ਐਸੇ ਸੰਤ ਨ ਮੋ ਕਉ ਭਾਵਹਿ ॥	ਆਸਾ ਕਬ, ੨, ੧*: ੧	-	੪੭੬
ਐਸੇ ਸੰਤ ਭੇਟਹਿ ਵਡਭਾਗੀ ਨਾਨਕ ਤਿਨ ਕੈ ਸਦ ਕੁਰਬਾਨ ॥	ਭੈਰ ੫, ੫੨, ੨ : ੨	-	੧੧੫੧
ਐਸੇ ਸੰਤ ਮਿਲਹਿ ਮੇਰੇ ਭਾਈ ਹਮ ਜਨ ਕੇ ਧੋਵਹ ਪਾਇ ॥	ਆਸਾ ੪, ੬੩, ੧*: ੨	-	੩੬੮
ਐਸੇ ਹਰਿ ਕੇ ਲੋਗ ਅਤੀਤਾ ॥	ਬਸੰ ੧, ਅਸ ੪, ੫ : ੪	-	੧੧੮੯
ਐਸੇ ਹੀ ਠਗਦੇਉ ਬਖਾਨੈ ॥	ਆਸਾ ਨਾਮ, ੪, ੨ : ੨	-	੪੮੫
ਐਸੇ ਕਨਿਕ ਕਾਮਨੀ ਬਾਧਿਓ ਮੋਹ ॥	ਸਾਰ ਨਾਮ, ੧, ੧ : ੪	-	੧੨੫੨
ਐਸੇ ਕਾਹੇ ਭੂਲਿ ਪਰੇ ॥	ਬਿਲਾ ੫, ੯੬, ੧*: ੧	-	੮੨੩
ਐਸੇ ਗੜ ਮਹਿ ਐਠਿ ਹਨੀਲੋ ਫੂਲਿ ਫੂਲਿ ਕਿਆ ਪਾਵਤ ਹੇ ॥	ਬਿਲਾ ੫, ੮੮, ੨ : ੨	-	੮੨੧
ਐਸੇ ਗਿਆਨ ਪ੍ਰਗਟਿਆ ਪੁਰਖੋਤਮ ਕਹੁ ਕਬੀਰ ਰੰਗਿ ਰਾਤਾ ॥	ਸਿਰੀ ਕਬ, ੩, ੪ : ੧	-	੯੨
ਐਸੇ ਗਿਆਨੀ ਬੂਝਹੁ ਕੋਇ ॥	ਮਲਾ ੩, ਅਸ ੩, ੪ : ੩	-	੧੨੭੭
ਐਸੇ ਗੁਨਹ ਅਛਾਦਿਓ ਪ੍ਰਾਨੀ ॥	ਆਸਾ ੫, ੨੨, ੨ : ੨	-	੩੭੬
ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥	ਕਾਨ ੫, ੨੦, ੧*: ੨	-	੧੩੦੧
ਐਸੇ ਘਰ ਹਮ ਬਹੁਤੁ ਬਸਾਏ ॥	ਗਉ ਕਬ, ੧੩, ੧*: ੧	-	੩੨੬
ਐਸੇ ਜਨ ਵਿਰਲੇ ਸੰਸਾਰੇ ॥	ਮਾਰੂ ੧, ਸੋਲਾ ੧੮, ੧੧ : ੧	-	੧੦੩੯
ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥	ਪ੍ਰਭਾ ੧, ਅਸ ੭, ੭ : ੧	-	੧੩੪੫
ਐਸੇ ਝੂਠਿ ਮੁਠੇ ਸੰਸਾਰਾ ॥	ਪ੍ਰਭਾ ੧, ੧੨, ੧*: ੧	-	੧੩੩੦
ਐਸੇ ਦੁਰਮਤਿ ਨਿਸਤਰੇ ਤੂ ਕਿਉ ਨ ਤਰਹਿ ਰਵਿਦਾਸ ॥	ਕੇਦਾ ਰਵਿ, ੧, ੩ : ੨	-	੧੧੨੪
ਐਸੇ ਦੋਖ ਮੂੜ ਅੰਧ ਬਿਆਪੇ ॥	ਗਉ ੫, ਸੁਖ ੪, ੨ : ੯	-	੨੬੭
ਐਸੇ ਨਾਮੇ ਪ੍ਰੀਤਿ ਮੁਰਾਰੀ ॥	ਗੋਂਡ ਨਾਮ, ੪, ੪ : ੨	-	੮੭੪
ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥	ਗਉ ਕਬ, ਅਸ ੪੫, ੨ : ੨	-	੩੩੨
ਐਸੇ ਪ੍ਰਾਛਤ ਸੰਤਸੰਗਿ ਬਿਨਾਸ ॥	ਰਾਮ ੫, ਅਸ ੪, ੫ : ੨	-	੯੧੪
ਐਸੇ ਪ੍ਰੇਮ ਭਗਤਿ ਵੀਚਾਰੀ ॥	ਆਸਾ ੧, ਅਸ ੬, ੧*: ੧	-	੪੧੪
ਐਸੇ ਬ੍ਰਾਹਮਣ ਡੂਬੇ ਭਾਈ ॥	ਆਸਾ ੫, ੮, ੧*: ੧	-	੩੭੨
ਐਸੇ ਭਗਤ ਮਿਲਹਿ ਜਨ ਨਾਨਕ ਤਿਨ ਜਮੁ ਕਿਆ ਕਰੈ ॥	ਰਾਮ ੧, ੪, ੪ : ੨	-	੮੭੭
ਐਸੇ ਭਰਮਿ ਭੁਲੇ ਸੰਸਾਰਾ ॥	ਧਨਾ ੫, ੨੨, ੧*: ੧	-	੬੭੬
ਐਸੇ ਮਰਹੁ ਜਿ ਬਹੁਰਿ ਨ ਮਰਨਾ ॥	ਗਉ ਕਬ, ੧੮, ੨ : ੪	-	੩੨੭
ਐਸੇ ਮਰਨੈ ਜੋ ਮਰੈ ਬਹੁਰਿ ਨ ਮਰਨਾ ਹੋਇ ॥	ਸਲੋ ਕਬ, ੨੯ : ੨	-	੧੩੬੬
ਐਸੇ ਮੇਰਾ ਮਨੁ ਬਿਖਿਆ ਬਿਮੋਹਿਆ ਕਛੁ ਆਰਾ ਪਾਰੁ ਨ ਸੂਝ ॥	ਗਉ ਰਵਿ, ੧, ੧ : ੨	-	੩੪੬
ਐਸੇ ਰੰਗਿ ਰਾਤੀ ਸਹਜ ਕੀ ਮਾਤੀ ਅਹਿਨਿਸਿ ਭਾਇ ਸਮਾਣੀ ॥	ਤਿਲੰ ੧, ੪, ੪ : ੪	-	੭੨੨
ਐਸੇ ਰਾਖਨਹਾਰ ਦਇਆਲ ॥	ਰਾਮ ੫, ਅਸ ੪, ੧*: ੧	-	੯੧੪
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥	ਗੋਂਡ ਨਾਮ, ੪, ੧*: ੨	-	੮੭੪
ਐਸੇ ਰਾਮਾ ਐਸੇ ਹੇਰਉ ॥	ਗੋਂਡ ਨਾਮ, ੨, ੧*: ੧	-	੮੭੩
ਐਸੇ ਰੇ ਮਨ ਪਾਇ ਕੈ ਆਪੁ ਗਵਾਇ ਕੈ ਕਰਿ ਸਾਧਨ ਸਿਉ ਸੰਗੁ ॥	ਮਲਾ ੫, ੨੩, ੧ : ੧	-	੧੨੭੧
ਐਸੇ ਲਾਲਨੁ ਪਾਇਓ ਰੀ ਸਖੀ ॥	ਆਸਾ ੫, ੧੫੭, ੧*: ੫	-	੪੦੯
ਐਸੇ ਲੋਗਨ ਸਿਉ ਕਿਆ ਕਹੀਐ ॥	ਗਉ ਕਬ, ਅਸ ੪੪, ੧*: ੧	-	੩੩੨
ਐਸੋ ਅਚਰਜੁ ਦੇਖਿਓ ਕਬੀਰ ॥	ਗਉ ਕਬ, ੧੪, ੧*: ੧	-	੩੨੬
ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥	ਟੋਡੀ ੫, ੧, ੧ : ੨	-	੭੧੧
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥	ਬਿਲਾ ਕਬ, ੧, ੧*: ੧	-	੮੫੫
ਐਸੋ ਸਹਾਈ ਹਰਿ ਕੋ ਨਾਮ ॥	ਮਾਲੀ ੫, ੩, ੧*: ੧	-	੯੮੬
ਐਸੋ ਸਮਰਥੁ ਵਰਨਿ ਨ ਸਾਕਉ ਤਾ ਕੀ ਉਪਮਾ ਜਾਤ ਨ ਕਹਿਓ ਰੀ ॥	ਆਸਾ ੫, ੫੧, ੨ : ੨	-	੩੮੪
ਐਸੋ ਹਰਿ ਸੰਗੇ ਮਨ ਮੋਹ ॥	ਮਲਾ ੫, ੨੭, ੨ : ੩	-	੧੨੭੨
ਐਸੋ ਹਰਿ ਰਸੁ ਬਰਨਿ ਨ ਸਾਕਉ ਗੁਰਿ ਪੂਰੈ ਮੇਰੀ ਉਲਟਿ ਧਰੀ ॥	ਬਿਲਾ ੫, ੯੩, ੧ : ੨	-	੮੨੩
ਐਸੋ ਹੀਰਾ ਨਿਰਮਲ ਨਾਮ ॥	ਭੈਰ ੫, ੨੯, ੧*: ੧	-	੧੧੪੨
ਐਸੋ ਹੈ ਰੇ ਖਸਮੁ ਹਮਾਰਾ ॥	ਗਉ ੫, ੧੪੯*, ੧ : ੧	-	੨੧੨
ਐਸੋ ਗਿਆਨੁ ਬਿਰਲੋ ਈ ਪਾਏ ॥	ਬਿਲਾ ੫, ੬, ੧*: ੧	-	੮੦੩
ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥	ਟੋਡੀ ੫, ੨੦, ੧*: ੧	-	੭੧੬

ਐਸੋ ਜਗੁ ਮੋਹਿ ਗੁਰਿ ਦਿਖਾਇਓ ਤਉ ਏਕ ਕੀਰਤਿ ਗਾਇਆ ॥	ਆਸਾ ੫, ੧੫੨, ੪ : ੧	-	੪੦੮
ਐਸੋ ਜਨੁ ਬਿਰਲੋ ਹੈ ਸੇਵਕੁ ਜੋ ਤਤ ਜੋਗ ਕਉ ਬੇਤੈ ॥	ਕਾਨ ੫, ੨੨, ੧*: ੨	-	੧੩੦੨
ਐਸੋ ਜਾਨਿ ਭਏ ਮਨਿ ਆਨਦ ਆਨ ਨ ਬੀਓ ਕਰਤਾ ॥	ਬਿਲਾ ੫, ੯੪, ੨ : ੧	-	੮੨੩
ਐਸੋ ਤਿਆਗੀ ਵਿਰਲਾ ਕੋਇ ॥	ਭੈਰ ੫, ੪੦, ੧*: ੧	-	੧੧੪੭
ਐਸੋ ਧਣੀ ਗੁਵਿੰਦੁ ਹਮਾਰਾ ॥	ਭੈਰ ੫, ਅਸ ੨, ੧*: ੧	-	੧੧੫੬
ਐਸੋ ਦਾਸੁ ਮਿਲੈ ਸੁਖੁ ਹੋਈ ॥	ਗਉ ੧, ਅਸ ੮, ੧ : ੧	-	੨੨੪
ਐਸੋ ਦਾਨੁ ਦੇਹੁ ਜੀ ਸੰਤਹੁ ਜਾਤ ਜੀਉ ਬਲਿਹਾਰਿ ॥	ਕਾਨ ੫, ੪੫, ੧*: ੧	-	੧੩੦੭
ਐਸੋ ਪਰਚਉ ਪਾਇਓ ॥	ਗਉ ੫, ੧੨੩*, ੧*: ੧	-	੨੦੫
ਐਸੋ ਪ੍ਰਭੁ ਮਨ ਮਾਹਿ ਧਿਆਇ ॥	ਗੋਂਡ ੫, ੫, ੧*: ੧	-	੮੬੩
ਐਸੋ ਬੇਢੀ ਬਰਨਿ ਨ ਸਾਕਉ ਸਭ ਅੰਤਰ ਸਭ ਠਾਂਈ ਹੋ ॥	ਸੋਰ ਨਾਮ, ੨, ੩ : ੧	-	੬੫੭
ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥	ਮਾਰੂ ਕਬ, ੯, ੧*: ੨	-	੧੧੦੫
ਐਸੋ ਮਿਲਿਓ ਮਨੋਹਰੁ ਪ੍ਰੀਤਮੁ ਸੁਖ ਪਾਏ ਮੁਖ ਮੰਗਾ ॥	ਸਾਰ ੫, ੩੦, ੧ : ੨	-	੧੨੧੦
ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ ॥	ਸੂਹੀ ੫, ੪੧, ੨ : ੨	-	੭੪੫
ਐਸੋ ਰਾਮ ਰਾਇ ਅੰਤਰਜਾਮੀ ॥	ਕਾਨ ਨਾਮ, ੧, ੧*: ੧	-	੧੩੧੮
ਐਸੋ ਰੇ ਹਰਿ ਰਸੁ ਮੀਠਾ ॥	ਰਾਮ ੫, ੧੪, ੧*: ੧	-	੮੯੬
ਐ ਜੀਉ ਨਾਮੁ ਦਿੜਹੁ ਨਾਮੇ ਲਿਵ ਲਾਵਹੁ ਸਤਿਗੁਰ ਟੇਕ ਟਿਕਾਈ ॥	ਗੂਜ ੧, ਅਸ ੩, ੫ : ੧	-	੫੦੪
ਐ ਜੀ ਸਦਾ ਦਇਆਲੁ ਦਇਆ ਕਰਿ ਰਵਿਆ ਗੁਰਮਤਿ ਭ੍ਰਮਨਿ ਚੁਕਾਈ ॥	ਗੂਜ ੧, ਅਸ ੪, ੬ : ੧	-	੫੦੫
ਐ ਜੀ ਸਰਣਿ ਪਰੇ ਪ੍ਰਭੁ ਬਖਸਿ ਮਿਲਾਵੈ ਬਿਲਮ ਨ ਅਧੂਆ ਰਾਈ ॥	ਗੂਜ ੧, ਅਸ ੪, ੫ : ੧	-	੫੦੫
ਐ ਜੀ ਕਾਲੁ ਸਦਾ ਸਿਰ ਊਪਰਿ ਠਾਢੇ ਜਨਮਿ ਜਨਮਿ ਵੈਰਾਈ ॥	ਗੂਜ ੧, ਅਸ ੩, ੩ : ੧	-	੫੦੪
ਐ ਜੀ ਕਿਆ ਮਾਗਉ ਕਿਛੁ ਰਹੈ ਨ ਦੀਸੈ ਇਸੁ ਜਗ ਮਹਿ ਆਇਆ ਜਾਈ ॥	ਗੂਜ ੧, ਅਸ ੩, ੮ : ੧	-	੫੦੪
ਐ ਜੀ ਖੋਟੇ ਠਉਰ ਨਾਹੀ ਘਰਿ ਬਾਹਰਿ ਨਿੰਦਕ ਗਤਿ ਨਹੀ ਕਾਈ ॥	ਗੂਜ ੧, ਅਸ ੪, ੩ : ੧	-	੫੦੫
ਐ ਜੀ ਗੁਰ ਕੀ ਦਾਤਿ ਨ ਮੇਟੈ ਕੋਈ ਮੇਰੈ ਠਾਕੁਰਿ ਆਪਿ ਦਿਵਾਈ ॥	ਗੂਜ ੧, ਅਸ ੪, ੪ : ੧	-	੫੦੫
ਐ ਜੀ ਜਨਮਿ ਮਰੈ ਆਵੈ ਫੁਨਿ ਜਾਵੈ ਬਿਨੁ ਗੁਰ ਗਤਿ ਨਹੀ ਪਾਈ ॥	ਗੂਜ ੧, ਅਸ ੩, ੧ : ੧	-	੫੦੪
ਐ ਜੀ ਜਪੁ ਤਪੁ ਸੰਜਮੁ ਸਚੁ ਅਧਾਰ ॥	ਗੂਜ ੧, ਅਸ ੨, ੧*: ੧	-	੫੦੩
ਐ ਜੀ ਤੂੰ ਆਪੇ ਸਭੁ ਕਿਛੁ ਜਾਣਦਾ ਬਦਤਿ ਤ੍ਰਿਲੋਚਨੁ ਰਾਮਈਆ ॥	ਸਿਰੀ ਤ੍ਰਿਲੋ, ੨, ੫ : ੨	-	੯੨
ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥	ਗੂਜ ੧, ਅਸ ੪, ੧ : ੧	-	੫੦੪
ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ ॥	ਗੂਜ ੧, ਅਸ ੩, ੨ : ੧	-	੫੦੪
ਐ ਜੀ ਭਾਗਿ ਪਰੇ ਗੁਰ ਸਰਣਿ ਤੁਮ੍ਾਰੀ ਮੈ ਅਵਰ ਨ ਦੂਜੀ ਭਾਈ ॥	ਗੂਜ ੧, ਅਸ ੩, ੬ : ੧	-	੫੦੪
ਐ ਜੀ ਰਾਖਹੁ ਪੈਜ ਨਾਮ ਅਪੁਨੇ ਕੀ ਤੁਝ ਹੀ ਸਿਉ ਬਨਿ ਆਈ ॥	ਗੂਜ ੧, ਅਸ ੩, ੭ : ੧	-	੫੦੪
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥	ਆਸਾ ੧, ੩੨, ੨ : ੨	-	੩੫੮
ਐਥੈ ਓਥੈ ਏਹੁ ਅਧਾਰੁ ॥	ਪ੍ਰਭਾ ੩, ੭, ੩ : ੨	-	੧੩੩੫
ਐਥੈ ਓਥੈ ਸਦਾ ਸੁਖੁ ਆਗੈ ॥	ਆਸਾ ੧, ਅਸ ੭, ੭ : ੩	-	੪੧੫
ਐਥੈ ਓਥੈ ਸਦਾ ਸੁਖੁ ਹੋਇ ॥	ਮਲਾ ੩, ੧੦, ੪ : ੪	-	੧੨੬੧
ਐਥੈ ਓਥੈ ਸੁਖੁ ਘਣਾ ਜਪਿ ਹਰਿ ਹਰਿ ਉਤਰੇ ਪਾਰਿ ॥	ਪ੍ਰਭਾ ੩, ਅਸ ੨, ੩ : ੨	-	੧੩੪੬
ਐਥੈ ਓਥੈ ਤੂੰਹੈ ਰਖਵਾਲਾ ॥	ਮਾਝ ੫, ਅਸ ੩੭, ੫ : ੧	-	੧੩੨
ਐਥੈ ਓਥੈ ਨਿਬਹੀ ਨਾਲਿ ॥	ਆਸਾ ੧, ੨੦, ੨ : ੩	-	੩੫੫
ਐਥੈ ਓਥੈ ਨਿਬਹੀ ਨਾਲਿ ॥	ਰਾਮ ੧, ੭, ੨ : ੪	-	੮੭੮
ਐਥੈ ਓਥੈ ਮੰਨੀਅਨਿ ਹਰਿ ਨਾਮਿ ਲਗੇ ਵਾਪਾਰਿ ॥	ਸਲੋ ੩, ੨੬ : ੩	-	੧੪੧੫
ਐਥੈ ਓਥੈ ਮੁਕਤਿ ਹੈ ਜਿਨ ਰਾਮ ਪਛਾਣੇ ॥	ਮਾਰੂ ੩, ਵਾਰ, ੪ : ੪	-	੧੦੮੮
ਐਥੈ ਓਥੈ ਰਖਵਾਲਾ ॥	ਸੋਰ ੫, ੭੮, ੧ : ੧	-	੬੨੮
ਐਥੈ ਓਥੈ ਰਾਖਾ ਪ੍ਰਭੁ ਸੋਈ ॥	ਮਾਰੂ ੧, ਸੋਲਾ ੧੧, ੧੨ : ੨	-	੧੦੩੧
ਐਥੈ ਅਗੈ ਹਰਿ ਨਾਮੁ ਸਖਾਈ ॥	ਗਉ ੩, ਅਸ ੩, ੧ : ੩	-	੨੩੦
ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ ॥	ਵਡ ੧, ਅਲਾ ੧, ੪ : ੫	-	੫੭੯
ਐਥੈ ਸਦਾ ਸੁਖੁ ਦਰਿ ਸੋਭਾ ਹੋਈ ॥	ਗਉ ੩, ੩੩, ੧ : ੪	-	੧੬੧
ਐਥੈ ਸਾਚੇ ਸੁ ਆਗੈ ਸਾਚੇ ॥	ਮਾਝ ੩, ਅਸ ੧੩, ੧ : ੧	-	੧੧੬
ਐਥੈ ਸਾਚੇ ਸੇ ਦਰਿ ਸਾਚੇ ਨਦਰੀ ਨਦਰਿ ਸਵਾਰੀ ਹੇ ॥	ਮਾਰੂ ੩, ਸੋਲਾ ੭, ੮ : ੩	-	੧੦੫੦

ਐਥੈ ਸੁਖਦਾਤਾ ਮਨਿ ਵਸੈ ਅੰਤਿ ਹੋਇ ਸਖਾਈ ॥	ਮਾਰੂ ੩, ਵਾਰ, ੨ : ੪	-	੧੦੮੭
ਐਥੈ ਸੁਖੁ ਨ ਆਗੈ ਹੋਇ ॥	ਬਿਲਾ ੩, ਵਾ ੨, ੯ : ੩	-	੮੪੨
ਐਥੈ ਸੁਖੁ ਮੁਖੁ ਉਜਲਾ ਇਕੋ ਨਾਮੁ ਧਿਆਇ ਜੀਉ ॥	ਸੂਹੀ ੫, ਅਸ ੩, ੪ : ੨	-	੭੬੦
ਐਥੈ ਸੁਖੁ ਵਡਿਆਈਆ ਦਰਗਹ ਮੋਖ ਦੁਆਰ ॥	ਗੂਜ ੩, ਵਾਰ ੧੯ ਸ, ੩, ੧ : ੯	-	੫੧੬
ਐਥੈ ਕਮਾਣਾ ਸੁ ਅਗੈ ਆਇਆ ਅੰਤਕਾਲਿ ਕਿਆ ਕੀਜੈ ਹੇ ॥	ਮਾਰੂ ੩, ਸੋਲਾ ੬, ੫ : ੩	-	੧੦੪੯
ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ ॥	ਵਡ ੩, ਅਲਾ ੪, ੧ : ੪	-	੫੮੪
ਐਥੈ ਗੋਇਲੜਾ ਦਿਨ ਚਾਰੇ ॥	ਮਾਰੂ ੧, ਸੋਲਾ ੩, ੯ : ੧	-	੧੦੨੩
ਐਥੈ ਘਰਿ ਘਰਿ ਜਾਪਦੇ ਆਗੈ ਜੁਗਿ ਜੁਗਿ ਪਰਗਟੁ ਹੋਇ ॥	ਆਸਾ ੩, ਅਸ ੩੧, ੧ : ੨	-	੪੨੬
ਐਥੈ ਤੂੰਹੈ ਆਗੈ ਆਪੇ ॥	ਮਾਝ ੫, ੪੬, ੧ : ੧	-	੧੦੭
ਐਥੈ ਦੁਖ ਘਣੇਰਿਆ ਅਗੈ ਠਉਰ ਨ ਠਾਉ ॥	ਸਲੋ ਫਰ, ੧੦੬ : ੨	-	੧੩੮੩
ਐਥੈ ਦੁਖੋ ਦੁਖੁ ਕਮਾਵਣਾ ਮੁਇਆ ਨਰਕਿ ਨਿਵਾਸੁ ॥	ਵਡ ੪, ਵਾਰ ੩ ਸ, ੩, ੨ : ੪	-	੫੮੬
ਐਥੈ ਧੰਧੁ ਪਿਟਾਈਐ ਸਚੁ ਲਿਖਤੁ ਪਰਵਾਨੁ ॥	ਸਿਰੀ ੧, ੧੯, ੪ : ੧	-	੨੧
ਐਥੈ ਨਾਵਹੁ ਭੁਲਿਆ ਫਿਰਿ ਹਥੁ ਕਿਥਾਊ ਨ ਪਾਇ ॥	ਮਾਰੂ ੩, ੨, ੨ : ੧	-	੯੯੪
ਐਥੈ ਬੂਝੈ ਸੁ ਆਪੁ ਪਛਾਣੈ ਹਰਿ ਪ੍ਰਭੁ ਹੈ ਤਿਸੁ ਕੇਰਾ ॥	ਸੋਰ ੩, ੬, ੩ : ੩	-	੬੦੨
ਐਥੈ ਮਿਲਹਿ ਵਡਾਈਆ ਦਰਗਹਿ ਪਾਵਹਿ ਥਾਉ ॥	ਸਿਰੀ ੫, ੮੫, ੩ : ੩	-	੪੮
ਐਥੈ ਮਿਲਨਿ ਵਡਿਆਈਆ ਦਰਗਹ ਮੋਖ ਦੁਆਰੁ ॥	ਵਡ ੪, ਵਾਰ ੩ ਸ, ੩, ੧ : ੨	-	੫੮੬
ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ ॥	ਗਉ ੫, ਵਾਰ, ੮ : ੨	-	੩੨੦
ਐਥ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥	ਸਿਰੀ ੧, ੨੭, ੨ : ੧	-	੨੪
ਇਉ ਸਰਪਨਿ ਕੈ ਵੰਸਿ ਜੀਅੜਾ ਅੰਤਰਿ ਹਉਮੈ ਦੋਇ ॥	ਸਿਰੀ ੧, ਅਸ ੧੫, ੭ : ੨	-	੬੩
ਇਉ ਕਹੈ ਨਾਨਕੁ ਆਪੁ ਛਡਿ ਸੁਖ ਪਾਵਹਿ ਮਨ ਨਿਮਾਣਾ ਹੋਇ ਰਹੁ ॥	ਆਸਾ ੩, ਛੰਤ ੭, ੭ : ੬	-	੪੪੧
ਇਉ ਕਹੈ ਨਾਨਕੁ ਸਚੇ ਮੇਰੇ ਸਾਹਿਬਾ ਸਚੀ ਤੇਰੀ ਵਡਿਆਈ ॥	ਆਸਾ ੩, ਛੰਤ ੭, ੧੦ : ੬	-	੪੪੨
ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥	ਆਸਾ ੩, ਛੰਤ ੭, ੪ : ੬	-	੪੪੧
ਇਉ ਕਹੈ ਨਾਨਕੁ ਕਿਆ ਜੰਤ ਵਿਚਾਰੇ ਜਾ ਤੁਧੁ ਭਰਮਿ ਭੁਲਾਏ ॥	ਆਸਾ ੩, ਛੰਤ ੭, ੯ : ੬	-	੪੪੧
ਇਉ ਕਹੈ ਨਾਨਕੁ ਜਹ ਮਨ ਤੂੰ ਧਾਵਦਾ ਤਹ ਹਰਿ ਤੇਰੈ ਸਦਾ ਨਾਲੇ ॥	ਆਸਾ ੩, ਛੰਤ ੭, ੩ : ੬	-	੪੪੦
ਇਉ ਕਹੈ ਨਾਨਕੁ ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥	ਆਸਾ ੩, ਛੰਤ ੭, ੮ : ੬	-	੪੪੧
ਇਉ ਕਹੈ ਨਾਨਕੁ ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਵਹੇ ॥	ਆਸਾ ੩, ਛੰਤ ੭, ੬ : ੬	-	੪੪੧
ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥	ਆਸਾ ੩, ਛੰਤ ੭, ੫ : ੬	-	੪੪੧
ਇਉ ਕਿਉ ਕੰਤ ਪਿਆਰੀ ਹੋਵਾ ॥	ਆਸਾ ੧, ੨੬, ੧*: ੧	-	੩੫੬
ਇਉ ਕਿੰਕੁਰੀ ਆਨੂਪ ਵਾਜੈ ॥	ਰਾਮ ੫, ੧੨, ੪*: ੧	-	੮੮੬
ਇਉ ਗੁਰ ਪਰਸਾਦਿ ਨਰਕ ਨਹੀ ਜਾਤਾ ॥	ਆਸਾ ਰਵਿ, ੫, ੩ : ੨	-	੪੮੭
ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥	ਸੋਰ ੪, ਵਾਰ ੧੪ ਸ, ੩, ੧ : ੩	-	੬੪੮
ਇਉ ਜਪਿਓ ਭਾਈ ਪੁਰਖੁ ਬਿਧਾਤੇ ॥	ਆਸਾ ੫, ੧੨੬, ੪*: ੧	-	੪੦੩
ਇਉ ਜਪਿਆ ਨਾਮੁ ਦਿਨੁ ਰੈਨਾਈ ॥	ਰਾਮ ੫, ੧੩, ੪*: ੧	-	੮੮੬
ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥	ਰਾਮ ੩, ਵਾਰ ੧੯ ਸ, ੧, ੧ : ੪	-	੯੫੫
ਇਉ ਪਾਈਐ ਹਰਿ ਰਾਮ ਸਹਾਈ ॥	ਗਉ ੫, ੭੧, ੪*: ੨	-	੧੭੬
ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ ॥	ਸੂਹੀ ੧, ਕੁਚ, ੩ : ੯	-	੭੬੩
ਇਉ ਰਤਨ ਜਨਮ ਕਾ ਹੋਇ ਉਧਾਰੁ ॥	ਗਉ ੫, ਸੁਖ ੧੯, ੪ : ੫	-	੨੮੮
ਇਆ ਸੰਸਾਰੁ ਸਗਲ ਹੈ ਸੁਪਨਾ ॥	ਗਉ ੫, ਬਾਅ, ੪੦ : ੨	-	੨੫੮
ਇਆ ਸੁਖ ਤੇ ਭਿਖ੍ਹਾ ਭਲੀ ਜਉ ਹਰਿ ਸਿਮਰਤ ਦਿਨ ਜਾਹਿ ॥	ਸਲੋ ਕਬ, ੧੧੨ : ੨	-	੧੩੭੦
ਇਆਹੂ ਜੁਗਤਿ ਬਿਹਾਨੇ ਕਈ ਜਨਮ ॥	ਗਉ ੫, ਸੁਖ ੪, ੭ : ੯	-	੨੬੮
ਇਆ ਜੁਗ ਜਿਤੁ ਜਿਤੁ ਆਪਹਿ ਲਾਇਓ ॥	ਗਉ ੫, ਬਾਅ, ੮ : ੩	-	੨੫੧
ਇਆ ਡੇਰਾ ਕਉ ਸੂਮੁ ਕਰਿ ਘਾਲੈ ॥	ਗਉ ੫, ਬਾਅ, ੨੯ : ੩	-	੨੫੬
ਇਆਣਾ ਪਾਪੀ ਓਹੁ ਆਪਿ ਪਚਾਇਆ ॥	ਭੈਰ ੫, ੯, ੨ : ੨	-	੧੧੩੭
ਇਆਣੀ ਬਾਲੀ ਕਿਆ ਕਰੇ ਜਾ ਧਨ ਕੰਤ ਨ ਭਾਵੈ ॥	ਤਿਲੰ ੧, ੪, ੨ : ੧	-	੭੨੨
ਇਆ ਤਤ ਲੇਹੁ ਸਰੀਰ ਬਿਚਾਰੀ ॥	ਗਉ ਕਬ, ਅਸ ੩੯, ੨ : ੨	-	੩੩੧

ਇਆ ਦੇਹੀ ਪਰਮਲ ਮਹਕੰਦਾ ॥	ਗਉ ਕਬ, ੧੨, ੨ : ੧	-	੩੨੫
ਇਆ ਧਨ ਜੋਬਨ ਅਰੁ ਸੁਤ ਦਾਰਾ ਪੇਖਨ ਕਉ ਜੁ ਦਇਓ ॥	ਗਉ ਕਬ, ਅਸ ੫੯, ੩ : ੧	-	੩੩੬
ਇਆਨਪ ਤੇ ਸਭ ਭਈ ਸਿਆਨਪ ਪ੍ਰਭੁ ਮੇਰਾ ਦਾਨਾ ਬੀਨਾ ॥	ਬਿਲਾ ੫, ੯੭, ੧ : ੧	-	੮੨੩
ਇਆਨੜੀਏ ਮਾਨੜਾ ਕਾਇ ਕਰੇਹਿ ॥	ਤਿਲੰ ੧, ੪, ੧ : ੧	-	੭੨੨
ਇਆ ਮੰਦਰ ਮਹਿ ਕੌਨ ਬਸਾਈ ॥	ਗੋਂਡ ਕਬ, ੫, ੧*: ੧	-	੮੭੧
ਇਆ ਮਾਇਆ ਮਹਿ ਜਨਮਹਿ ਮਰਨਾ ॥	ਗਉ ੫, ਬਾਅ, ੧੧ : ੩	-	੨੫੨
ਇਆ ਮੁੰਡੀਆ ਸਿਰਿ ਚੜਿਬੋ ਕਾਲ ॥	ਗੋਂਡ ਕਬ, ੬, ੧ : ੪	-	੮੭੧
ਇਆ ਮੂਰਤਿ ਕੈ ਹਉ ਬਲਿਹਾਰੈ ॥	ਗੋਂਡ ਕਬ, ੪, ੧ : ੪	-	੮੭੦
ਇਆ ਰਸ ਮਹਿ ਮਗਨੁ ਹੋਤ ਕਿਰਪਾ ਤੇ ਮਹਾ ਬਿਖਿਆ ਤੇ ਤੋਰਿ ॥	ਜੈਤ ੫, ੯, ੧ : ੨	-	੭੦੧
ਇਸਹਿ ਤੁਰਾਵਹੁ ਘਾਲਹੁ ਸਾਟਿ ॥	ਗੋਂਡ ਕਬ, ੪, ੨ : ੨	-	੮੭੦
ਇਸਹਿ ਤਿਆਗਿ ਸਤਸੰਗਤਿ ਕਰੈ ॥	ਰਾਮ ੫, ੨੯, ੪ : ੩	-	੮੯੨
ਇਸਹਿ ਮਾਰਿ ਰਾਜ ਜੋਗੁ ਕਮਾਵੈ ॥	ਗਉ ੫, ਅਸ ੫, ੧*: ੨	-	੨੩੭
ਇਸ ਹੀ ਮਧੇ ਬਸਤੁ ਅਪਾਰ ॥	ਗਉ ੫, ੮੫, ੧ : ੨	-	੧੮੧
ਇਸ ਹੀ ਮਹਿ ਜਿਸ ਕੀ ਪਤਿ ਰਾਖੈ ਤਿਸੁ ਸਾਧੂ ਚਉਰੁ ਢਾਲੀਐ ॥	ਮਾਰੂ ੫, ਅਸ ੭, ੬ : ੩	-	੧੦੧੯
ਇਸ ਹੀ ਭੀਤਰਿ ਸੁਨੀਅਤ ਸਾਹੁ ॥	ਗਉ ੫, ੮੫, ੧ : ੩	-	੧੮੧
ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥	ਮਾਰੂ ੩, ਵਾਰ ੧੨ ਸ, ੧, ੧ : ੪	-	੧੦੯੦
ਇਸ ਕਾਇਆ ਅੰਦਰਿ ਬਹੁਤੁ ਪਸਾਰਾ ॥	ਮਾਝ ੩, ਅਸ ੬, ੨ : ੧	-	੧੧੨
ਇਸ ਕਾ ਬਲੁ ਨਾਹੀ ਇਸੁ ਹਾਥ ॥	ਗਉ ੫, ਸੁਖ ੧੧, ੫ : ੧	-	੨੭੭
ਇਸ ਕਾ ਰੰਗੁ ਦਿਨ ਥੋੜਿਆ ਛੋਛਾ ਇਸ ਦਾ ਮੁਲੁ ॥	ਸਿਰੀ ੪, ਵਾਰ ੮ ਸ, ੩, ੨ : ੨	-	੮੫
ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰਿ ਖਾਇ ॥	ਗੂਜ ੩, ਵਾਰ ੫ ਸ, ੩, ੨ : ੨	-	੫੧੦
ਇਸ ਕੈ ਹਾਥਿ ਹੋਇ ਤਾ ਸਭੁ ਕਿਛੁ ਲੇਇ ॥	ਗਉ ੫, ਸੁਖ ੧੧, ੩ : ੩	-	੨੭੭
ਇਸ ਕੈ ਹਾਥਿ ਕਹਾ ਬੀਚਾਰੁ ॥	ਗਉ ੫, ਸੁਖ ੧੨, ੬ : ੨	-	੨੭੯
ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ ॥	ਬਸੰ ਕਬ, ੧, ੧*: ੧	-	੧੧੯੬
ਇਸਟ ਮੀਤ ਆਪ ਬਾਪੁ ਨ ਮਾਈ ॥	ਗਉ ੫, ੧੦੬, ੨ : ੨	-	੧੮੭
ਇਸਟ ਮੀਤ ਜਾਣੁ ਸਭ ਛਲੈ ॥	ਰਾਮ ੫, ੨੨, ੧ : ੩	-	੮੮੯
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ ॥	ਗੂਜ ੫, ੮, ੨ : ੧	-	੪੯੭
ਇਸਟੁ ਮੀਤੁ ਨਾਮੁ ਨਾਨਕ ਕੋ ਹਰਿ ਨਾਮੁ ਮੇਰੈ ਭੰਡਾਰੈ ॥	ਟੋਡੀ ੫, ੭, ੨ : ੨	-	੭੧੩
ਇਸਤਰੀ ਪੁਰਖ ਹੋਇ ਕੈ ਕਿਆ ਓਇ ਕਰਮ ਕਮਾਹੀ ॥	ਗਉ ੩, ੩੫, ੨ : ੧	-	੧੬੨
ਇਸਤਰੀ ਪੁਰਖ ਕਾਮਿ ਵਿਆਪੇ ਜੀਉ ਰਾਮ ਨਾਮ ਕੀ ਬਿਧਿ ਨਹੀ ਜਾਣੀ ॥	ਗਉ ੩, ਛੰਤ ੪, ੨ : ੧	-	੨੪੬
ਇਸਤਰੀ ਪੁਰਖੈ ਖਟਿਐ ਭਾਉ ॥	ਰਾਮ ੩, ਵਾਰ ੧੧ ਸ, ੧, ੧ : ੩	-	੯੫੧
ਇਸਤਰੀ ਪੁਰਖੈ ਬਹੁ ਪ੍ਰੀਤਿ ਮਿਲਿ ਮੋਹੁ ਵਧਾਇਆ ॥	ਸਾਰ ੪, ਵਾਰ, ੩੨ : ੧	-	੧੨੪੯
ਇਸ ਤੇ ਊਪਰਿ ਨਹੀ ਬੀਚਾਰੁ ॥	ਗਉ ੫, ਸੁਖ ੨੨, ੪ : ੫	-	੨੯੨
ਇਸ ਤੇ ਹੋਇ ਸੁ ਨਾਹੀ ਬੁਰਾ ॥	ਗਉ ੫, ਸੁਖ ੨੩, ੭ : ੧	-	੨੯੪
ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ ਚਿਤੁ ਲਾਇਆ ਪਰ ਨਾਰੀ ॥	ਮਾਰੂ ੧, ਅਸ ੭, ੬ : ੨	-	੧੦੧੩
ਇਸਤ੍ਰੀ ਪੁਰਖ ਨਿਪਜਹਿ ਮਾਸਹੁ ਪਾਤਿਸਾਹ ਸੁਲਤਾਨਾਂ ॥	ਮਲਾ ੧, ਵਾਰ ੨੫ ਸ, ੧, ੨ : ੧੯	-	੧੨੯੦
ਇਸਤ੍ਰੀ ਪੁਰਖੈ ਅਤਿ ਨੇਹੁ ਬਹਿ ਮੰਦੁ ਪਕਾਇਆ ॥	ਸਾਰ ੪, ਵਾਰ, ੩੩ : ੧	-	੧੨੫੦
ਇਸਤ੍ਰੀ ਪੁਰਖੈ ਜਾਂ ਨਿਸਿ ਮੇਲਾ ਓਥੈ ਮੰਧੁ ਕਮਾਹੀ ॥	ਮਲਾ ੧, ਵਾਰ ੨੫ ਸ, ੧, ੨ : ੯	-	੧੨੯੦
ਇਸਤ੍ਰੀ ਰੂਪ ਚੇਰੀ ਕੀ ਨਿਆਈ ਸੋਭ ਨਹੀ ਬਿਨੁ ਭਰਤਾਰੇ ॥	ਮਲਾ ੫, ੭, ੧ : ੨	-	੧੨੬੮
ਇਸ ਦੇਹੀ ਕਉ ਸਿਮਰਹਿ ਦੇਵ ॥	ਭੈਰ ਕਬ, ੯, ੧ : ੩	-	੧੧੫੯
ਇਸਨਾਨ ਦਾਨ ਤਾਪਨ ਸੁਚਿ ਕਿਰਿਆ ਚਰਣ ਕਮਲ ਹਿਰਦੈ ਪ੍ਰਭ ਧਾਰੀ ॥	ਸਮੁ ੫, ੯*: ੪	-	੧੩੮੯
ਇਸਨਾਨੁ ਕਰਹਿ ਸਦਾ ਦਿਨੁ ਰਾਤੀ ਹਉਮੈ ਮੈਲੁ ਚੁਕਾਵਣਿਆ ॥	ਮਾਝ ੩, ਅਸ ੩੨, ੪ : ੩	-	੧੨੮
ਇਸਨਾਨੁ ਕਰੈ ਪਰੁ ਮੈਲੁ ਨ ਜਾਈ ॥	ਮਾਝ ੩, ਅਸ ੩੨, ੬ : ੨	-	੧੨੯
ਇਸਨਾਨੁ ਕੀਓ ਅਠਸਠਿ ਸੁਰਸਰੀ ॥	ਭੈਰ ੪, ੨, ੩ : ੨	-	੧੧੩੪
ਇਸਨਾਨੁ ਦਾਨੁ ਸੁਗਿਆਨੁ ਮਜਨੁ ਆਪਿ ਅਛਲਿਓ ਕਿਉ ਛਲੈ ॥	ਸੂਹੀ ੧, ਛੰਤ ੫, ੧ : ੪	-	੭੬੬
ਇਸਨਾਨੁ ਦਾਨੁ ਕਰਹਿ ਨਹੀ ਬੂਝਹਿ ॥	ਮਾਰੂ ੩, ਸੋਲਾ ੩, ੧੧ : ੧	-	੧੦੪੬
ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ ॥	ਸਿਰੀ ੩, ੫੩, ੫ : ੨	-	੩੪
ਇਸ ਨੋ ਵਿਆਪੈ ਸੋਗ ਸੰਤਾਪੁ ॥	ਪ੍ਰਭਾ ੧, ਅਸ ੩, ੫ : ੨	-	੧੩੪੩

ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥	ਗਉ ੩, ੩੦, ੩ : ੧	-	੧੬੦
ਇਸੁ ਜੁਗ ਮਹਿ ਵਡਿਆਈ ਪਾਈ ॥	ਬਿਲਾ ੩, ੬, ੪ : ੧	-	੭੯੮
ਇਸੁ ਜੁਗ ਮਹਿ ਵਿਰਲੇ ਬ੍ਰਾਹਮਣ ਬ੍ਰਹਮੁ ਬਿੰਦਹਿ ਚਿਤੁ ਲਾਇ ॥	ਬਿਲਾ ੪, ਵਾਰ ੩ ਸ, ੩, ੧ : ੪	-	੮੫੦
ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ ॥	ਮਲਾ ੧, ਅਸ ੨, ੧*: ੧	-	੧੨੭੩
ਇਸੁ ਤਨ ਧਨ ਕੀ ਕਵਨ ਬਡਾਈ ॥	ਗਉ ਕਬ, ੧੬, ੧*: ੧	-	੩੨੬
ਇਸੁ ਤਨ ਧਨ ਕੋ ਕਿਆ ਗਰਬਈਆ ॥	ਗਉ ਕਬ, ੩੫, ੧*: ੧	-	੩੩੦
ਇਸੁ ਤਨ ਮਹਿ ਮਨੁ ਕੋ ਗੁਰਮੁਖਿ ਦੇਖੈ ॥	ਮਾਝ ੩, ਅਸ ੨੪, ੭ : ੧	-	੧੨੪
ਇਸੁ ਤਨ ਮਨ ਮਧੇ ਮਦਨ ਚੋਰ ॥	ਬਸੰ ਕਬ, ੫, ੧ : ੧	-	੧੧੯੪
ਇਸੁ ਦੇਹੀ ਅੰਦਰਿ ਪੰਚ ਚੋਰ ਵਸਹਿ ਕਾਮੁ ਕ੍ਰੋਧੁ ਲੋਭੁ ਮੋਹੁ ਅਹੰਕਾਰਾ ॥	ਸੋਰ ੩, ੨, ੨ : ੧	-	੬੦੦
ਇਸੁ ਦੇਹੀ ਕਉ ਬਹੁ ਸਾਧਨਾ ਕਰੈ ॥	ਗਉ ੫, ਸੁਖ ੩, ੩ : ੫	-	੨੬੫
ਇਸੁ ਦੇਹੀ ਕੇ ਅਧਿਕ ਕਾਮ ॥	ਬਸੰ ਕਬ, ੨, ੩ : ੩	-	੧੧੯੪
ਇਸੁ ਦੇਹੀ ਵਿਚਿ ਸਭ ਵਥੁ ਪਾਈ ॥	ਮਾਰੂ ੩, ਸੋਲਾ ੨੦, ੧੬ : ੨	-	੧੦੬੪
ਇਸੁ ਧਨ ਕਉ ਤਸਕਰੁ ਜੋਹਿ ਨ ਸਕਈ ਨਾ ਓਚਕਾ ਲੈ ਜਾਇ ॥	ਗੂਜ ੩, ਵਾਰ ੭ ਸ, ੩, ੨ : ੨	-	੫੧੧
ਇਸੁ ਧਨ ਕਾਰਣਿ ਸਿਵ ਸਨਕਾਦਿਕ ਖੋਜਤ ਭਏ ਉਦਾਸੀ ॥	ਗਉ ਕਬ, ਅਸ ੫੮, ੨ : ੧	-	੩੩੬
ਇਸੁ ਧਨ ਕੀ ਦੇਖਹੁ ਵਡਿਆਈ ॥	ਮਾਰੂ ੧, ੮, ੩ : ੧	-	੯੯੧
ਇਸੁ ਧਨ ਤੇ ਸਭੁ ਜਗੁ ਵਰਸਾਨਾ ॥	ਆਸਾ ੫, ੧੮, ੩ : ੨	-	੩੭੫
ਇਸੁ ਧਨ ਬਿਨੁ ਕਹਹੁ ਕਿਨੈ ਪਰਮ ਗਤਿ ਪਾਈ ॥	ਮਾਰੂ ੧, ੮, ੪ : ੨	-	੯੯੧
ਇਸੁ ਧਰਤੀ ਮਹਿ ਤੇਰੀ ਸਿਕਦਾਰੀ ॥	ਆਸਾ ੫, ੧੨, ੪ : ੨	-	੩੭੪
ਇਸੁ ਨਾਚਨ ਕੇ ਮਨ ਰਖਵਾਲ ॥	ਗੋਂਡ ਕਬ, ੧੦, ੨ : ੪	-	੮੭੨
ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ ॥	ਮਾਰੂ ੫, ਸੋਲਾ ੫, ੨ : ੩	-	੧੦੭੫
ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ ॥	ਗਉ ੧, ਅਸ ੧੮, ੮ : ੧	-	੨੨੯
ਇਸੁ ਪਦ ਵੀਚਾਰੇ ਸੋ ਜਨੁ ਪੂਰਾ ਤਿਸੁ ਮਿਲੀਐ ਭਰਮੁ ਚੁਕਾਇਦਾ ॥	ਮਾਰੂ ੧, ਸੋਲਾ ੧੭, ੩ : ੩	-	੧੦੩੭
ਇਸੁ ਪਰਚਾਇ ਪਰਚਿ ਰਹੁ ਏਸੁ ॥	ਗਉ ਕਬ, ੮,੪ : ੨	-	੩੨੫
ਇਸੁ ਪਰਪੰਚ ਮਹਿ ਸਾਚੇ ਨਾਮ ਕੀ ਵਡਿਆਈ ਮਤੁ ਕੋ ਧਰਹੁ ਗੁਮਾਨਾ ॥	ਬਿਲਾ ੩, ੪, ੧ : ੨	-	੭੯੭
ਇਸੁ ਪਰੀਤੀ ਤੂਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ ॥	ਵਡ ੪, ਵਾਰ ੫ ਸ, ੩, ੧ : ੮	-	੫੮੭
ਇਸੁ ਪਾਨੀ ਤੇ ਜਿਨਿ ਤੂ ਘਰਿਆ ॥	ਰਾਮ ੫, ਅਸ ੨, ੧ : ੧	-	੯੧੩
ਇਸੁ ਬੰਦੇ ਸਿਰਿ ਜੁਲਮੁ ਹੋਤ ਹੈ ਜਮੁ ਨਹੀ ਹਟੈ ਗੁਸਾਈ ॥	ਆਸਾ ਕਬ, ੯, ੪ : ੨	-	੪੭੮
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥	ਮਾਰੂ ੩, ਸੋਲਾ ੨੩, ੧੧ : ੩	-	੧੦੬੭
ਇਸੁ ਭਗਤੀ ਕਾ ਕੋਈ ਜਾਣੈ ਭੇਉ ॥	ਬਸੰ ੩, ੪, ੩ : ੩	-	੧੧੭੩
ਇਸੁ ਭਗਤੀ ਨੋ ਸੁਰਿ ਨਰ ਮੁਨਿ ਜਨ ਲੋਚਦੇ ਵਿਣੁ ਸਤਿਗੁਰ ਪਾਈ ਨ ਜਾਇ ॥	ਆਸਾ ੩, ਅਸ ੨੭, ੨ : ੧	-	੪੨੫
ਇਸੁ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ ॥	ਵਡ ੪, ਵਾਰ ੪ ਸ, ੩, ੧ : ੫	-	੫੮੭
ਇਸੁ ਮਟੁਕੀ ਮਹਿ ਸਬਦੁ ਸੰਜੋਈ ॥	ਆਸਾ ਕਬ, ੧੦, ੨ : ੨	-	੪੭੮
ਇਸੁ ਮਨ ਆਗੇ ਪੂਰੈ ਤਾਲ ॥	ਗੋਂਡ ਕਬ, ੧੦, ੨ : ੩	- -	੮੭੨
ਇਸੁ ਮਨ ਕਉ ਕੋਈ ਖੋਜਹੁ ਭਾਈ ॥	ਗਉ ਕਬ, ਅਸ ੩੬, ੪ : ੧	-	੩੩੦
ਇਸੁ ਮਨ ਕਉ ਕੋਈ ਖੋਜਹੁ ਭਾਈ ॥	ਭੈਰ ੩, ੫, ੧*: ੧	-	੧੧੨੮
ਇਸੁ ਮਨ ਕਉ ਨਹੀ ਆਵਨ ਜਾਨਾ ॥	ਗਉ ਕਬ, ਅਸ ੩੬, ੬ : ੧	-	੩੩੦
ਇਸੁ ਮਨ ਕਉ ਬਸੰਤ ਕੀ ਲਗੈ ਨ ਸੋਇ ॥	ਬਸੰ ੩, ੧੬, ੧*: ੧	-	੧੧੭੬
ਇਸੁ ਮਨ ਕਉ ਮਮਤਾ ਕਿਥਹੁ ਲਾਗੀ ॥	ਮਲਾ ੩, ੧੦, ੧ : ੪	-	੧੨੬੧
ਇਸੁ ਮਨ ਕਉ ਰਵਿ ਰਹੇ ਕਬੀਰਾ ॥	ਗਉ ਕਬ, ਅਸ ੩੬, ੯ : ੨	-	੩੩੦
ਇਸੁ ਮਨ ਕਉ ਰੂਪੁ ਨ ਰੇਖਿਆ ਕਾਈ ॥	ਗਉ ਕਬ, ਅਸ ੩੬, ੭ : ੧	-	੩੩੦
ਇਸੁ ਮਨ ਕੀ ਬਿਧਿ ਮਨ ਹੂ ਜਾਣੈ ਬੂਝੈ ਸਬਦਿ ਵੀਚਾਰਿ ॥	ਮਲਾ ੩, ੬, ੪ : ੧	-	੧੨੬੦
ਇਸੁ ਮਨ ਕੋਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥	ਵਡ ੩, ੧, ੩ : ੧	-	੫੫੮
ਇਸੁ ਮਨ ਤੇ ਸਭ ਪਿੰਡ ਪਰਾਣਾ ॥	ਭੈਰ ੩, ੫, ੩ : ੧	-	੧੧੨੮
ਇਸੁ ਮਨ ਮੰਦਰ ਮਹਿ ਮਨੂਆ ਧਾਵੈ ॥	ਮਾਰੂ ੩, ਸੋਲਾ ੧੬, ੭ : ੧	-	੧੦੬੦
ਇਸੁ ਮਨ ਮਾਇਆ ਕਉ ਨੇਹੁ ਘਨੇਰਾ ॥	ਮਾਰੂ ੧, ਸੋਲਾ ੧੭, ੧੬ : ੧	-	੧੦੩੮
ਇਸੁ ਮਨ ਮਾਇਆ ਮੋਹਿ ਬਿਨਾਸੁ ॥	ਪ੍ਰਭਾ ੧, ਅਸ ੫, ੨ : ੧	-	੧੩੪੪
ਇਸੁ ਮਰਤੇ ਕਉ ਜੇ ਕੋਊ ਰੋਵੈ ॥	ਗੋਂਡ ਕਬ, ੫, ੩ : ੩	-	੮੭੧

ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥	ਗਉ ੫, ਅਸ ੫, ੭ : ੩	- ੨੩੮
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥	ਗਉ ੫, ਅਸ ੫, ੭ : ੧	- ੨੩੯
ਇਸੁ ਮਾਰੀ ਬਿਨੁ ਜਨਮ ਨ ਮਿਟੈ ॥	ਗਉ ੫, ਅਸ ੫, ੬ : ੩	- ੨੩੮
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥	ਗਉ ੫, ਅਸ ੫, ੬ : ੪	- ੨੩੮
ਇਸੁ ਮਾਰੀ ਬਿਨੁ ਜੂਠਿ ਨ ਧੋਈ ॥	ਗਉ ੫, ਅਸ ੫, ੭ : ੨	- ੨੩੮
ਇਸੁ ਮਾਰੀ ਬਿਨੁ ਥਾਇ ਨ ਪਰੈ ॥	ਗਉ ੫, ਅਸ ੫, ੬ : ੧	- ੨੩੮
ਇਸੁ ਮੀਠੀ ਤੇ ਇਹੁ ਮਨੁ ਹੋਰੈ ॥	ਗਉ ੫, ੧੫੦*, ੧*: ੨	- ੨੧੨
ਇਸੁ ਲਹਦੇ ਬਿਲਮ ਨ ਹੋਵਈ ਰੰਡ ਬੈਠੀ ਦੂਜੈ ਭਾਇ ॥	ਸੂਹੀ ੩, ਵਾਰ ੩ ਸ, ੩, ੨ : ੨,	- ੭੮੬
ਇਸ੍ਨਾਨੁ ਕਰਹਿ ਪਰਭਾਤਿ ਸੁਧ ਮਨਿ ਗੁਰ ਪੂਜਾ ਬਿਧਿ ਸਹਿਤ ਕਰੰ ॥	ਸਵ ੪, ਗਯੰ, ੪ : ੩	- ੧੪੦੨
ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ ॥	ਬਿਲਾ ੫, ੩੮, ੩ : ੨	- ੮੧੦
ਇਹ ਅਜਰੁ ਨਾਨਕ ਸੁਖੁ ਸਹੀਐ ਜੀਉ ॥	ਗਉ ੫, ੧੬੭*, ੪ : ੪	- ੨੧੭
ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨਿ ਹਰਿ ਪੂਰੈ ਕਰੀਆ ॥	ਰਾਮ ਕਬ, ੬, ੧ : ੨	- ੯੭੦
ਇਹ ਅਰਦਾਸਿ ਹਮਾਰੀ ਸੁਆਮੀ ਵਿਸਰੁ ਨਾਹੀ ਸੁਖਦਾਤੇ ॥	ਸੂਹੀ ੫, ੪੮, ੩ : ੨	- ੭੪੭
ਇਹ ਆਸ ਪਰਮਿਤ੍ਰੀ ਭਾਉ ਦੂਜਾ ਹੈ ਖਿਨ ਮਹਿ ਝੂਠੁ ਬਿਨਸਿ ਸਭ ਜਾਈ ॥	ਗੋਂਡ ੪, ੧, ੩ : ੨	- ੮੫੯
ਇਹ ਆਸਰ ਪੂਰਨ ਭਏ ਕਾਮ ॥	ਗਉ ੫, ੧੫੦, ੨ : ੨	- ੧੯੬
ਇਹ ਆਮਰਿ ਹਮ ਗੁਰਿ ਕੀਏ ਦਰਬਾਰੀ ॥ ਰਹਾਉ ਦੂਜਾ॥	ਆਸਾ ੫, ੪, ੪*: ੨	- ੩੭੧
ਇਹ ਸੰਸਾਰ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ ॥	ਧਨਾ ਨਾਮ, ੨, ੩ : ੧	- ੬੯੩
ਇਹ ਸੰਤ ਨਿਰਮਲ ਰੀਤਿ ॥	ਬਿਲਾ ੫, ਅਸ ੧, ੩ : ੨	- ੮੩੭
ਇਹ ਸੁਪਨੀ ਤਾ ਕੀ ਕੀਤੀ ਹੋਈ ॥	ਆਸਾ ਕਬ, ੧੯, ੪ : ੧	- ੪੮੧
ਇਹ ਕਾਰਜਿ ਤੇਰੇ ਜਾਹਿ ਬਿਕਾਰ ॥	ਗਉ ੫, ੯੭, ੨ : ੧	- ੧੮੫
ਇਹ ਗੁਰ ਕੀ ਪਉੜੀ ਜਾਣੈ ਜਨੁ ਕੋਈ ॥	ਮਾਰੂ ੧, ਸੋਲਾ ੧੭, ੧੩ : ੨	- ੧੦੩੮
ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥	ਗਉ ੪, ਵਾਰ, ੨੫ : ੫	- ੩੧੪
ਇਹ ਚਿੰਤਾ ਉਪਜੀ ਘਟ ਮਹਿ ਜਬ ਗੁਰ ਚਰਨਨ ਅਨੁਰਾਗਿਓ ॥	ਮਾਰੂ ੯, ੩, ੨ : ੧	- ੧੦੦੮
ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥	ਵਡ ੩, ੧, ੧ : ੨	- ੫੫੮
ਇਹ ਜਗ ਮਹਿ ਰਾਮ ਨਾਮੁ ਸੋ ਤਉ ਨਹੀ ਸੁਨਿਓ ਕਾਨਿ ॥	ਜੈਜਾ ੯, ੩, ੧*: ੨	- ੧੩੫੨
ਇਹ ਜਗਿ ਮੀਤੁ ਨ ਦੇਖਿਓ ਕੋਈ ॥	ਸੋਰ ੯, ੯, ੧*: ੧	- ੬੩੩
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥	ਤਿਲੰ ਕਬ, ੧, ੧*: ੨	- ੭੨੭
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹਾਲਿ ॥	ਸਲੋ ਕਬ, ੪੯ : ੨	- ੧੩੬੭
ਇਹ ਠਗਵਾਰੀ ਬਹੁਤੁ ਘਰ ਗਾਲੇ ॥	ਪ੍ਰਭਾ ੫, ਅਸ ੧, ੩ : ੩	- ੧੩੪੭
ਇਹ ਤਉ ਬਸਤੁ ਗੁਪਾਲ ਕੀ ਜਬ ਭਾਵੈ ਲੇਇ ਖਸਿ ॥	ਸਲੋ ਕਬ, ੭੯ : ੨	- ੧੩੬੮
ਇਹ ਨੀਸਾਣੀ ਸਾਧ ਕੀ ਜਿਸੁ ਭੇਟਤ ਤਰੀਐ ॥	ਗਉ ੫, ਵਾਰ, ੧੧ : ੧	- ੩੨੦
ਇਹ ਨੀਸਾਨੀ ਸੁਨਹੁ ਤੁਮ ਭਾਈ ਜਿਉ ਕਾਲਰ ਭੀਤਿ ਗਿਰੀਐ ॥	ਬਿਲਾ ੫, ੯੫, ੧*: ੨	- ੮੨੩
ਇਹ ਪਧਤਿ ਤੇ ਮਤ ਚੂਕਹਿ ਰੇ ਮਨ ਭੇਦੁ ਬਿਭੇਦੁ ਨ ਜਾਨ ਬੀਅਉ ॥	ਸਵ ੫, ਮਥੁ, ੫ : ੩	- ੧੪੦੯
ਇਹ ਪਰਤੀਤਿ ਗੋਵਿੰਦ ਕੀ ਜਪਿ ਹਰਿ ਸੁਖੁ ਪਾਇਆ ॥	ਬਿਲਾ ੫, ੪੬, ੧*: ੧	- ੮੧੨
ਇਹ ਪੂੰਜੀ ਸਾਬਤੁ ਧਨੁ ਮਾਲੁ ॥	ਗਉ ੫, ੮੯, ੪*: ੨	- ੧੮੨
ਇਹ ਫਲ ਤਿਸੁ ਜਨ ਕੈ ਮੁਖਿ ਭਨੇ ॥	ਗਉ ੫, ਸੁਖ ੨੪, ੬ : ੯	- ੨੯੬
ਇਹ ਬਸਤੀ ਤਾ ਬਸਤ ਸਰੀਰਾ ॥	ਆਸਾ ਕਬ, ੧੯, ੫ : ੧	- ੪੮੧
ਇਹ ਬਖਸੀਸ ਖਸਮ ਤੇ ਪਾਵਾ ॥	ਮਾਰੂ ੫, ਸੋਲਾ ੬, ੧੬ : ੧	- ੧੦੭੭
ਇਹ ਬਾਣੀ ਜੋ ਜੀਅਹੁ ਜਾਣੈ ਤਿਸੁ ਅੰਤਰਿ ਰਵੈ ਹਰਿ ਨਾਮਾ ॥	ਬਿਲਾ ੩, ੪, ੧*: ੨	- ੭੯੭
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥	ਰਾਮ ੧, ਓਅੰ, ੪੦ : ੮	- ੯੩੫
ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ ॥	ਗਉ ੫, ਬਾਅ, ੧੫ : ੨	- ੨੫੩
ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥	ਆਸਾ ੫, ੨, ੪ : ੧	- ੪੮੮
ਇਹ ਬਿਧਿ ਹੈ ਮਨੁ ਜੋਗਨੀ ॥	ਰਾਮ ੫, ੩, ੧*: ੧	- ੮੮੩
ਇਹ ਬਿਧਿ ਕੋਇ ਨ ਤਰਿਓ ਮੀਤ ॥	ਰਾਮ ੫, ੧੭, ੩ : ੪	- ੮੮੮
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥	ਸੋਰ ੯, ੧੨, ੩ : ੧	- ੬੩੪
ਇਹ ਬਿਧਿ ਖੋਜੀ ਬਹੁ ਪਰਕਾਰਾ ਬਿਨੁ ਸੰਤਨ ਨਹੀ ਪਾਏ ॥	ਮਾਰੂ ੫, ੩, ੩ : ੧	- ੯੯੯
ਇਹ ਬਿਧਿ ਤਿਸਹਿ ਪਰਾਪਤੇ ਜਾ ਕੈ ਮਸਤਕਿ ਭਾਗਨਾ ॥	ਮਾਰੂ ੫, ਅਸ ੪, ੭ : ੧	- ੧੦੧੮

ਇਹੁ ਸੁਪਨਾ ਸੋਵਤ ਨਹੀ ਜਾਨੈ ॥	ਸੂਹੀ ੫, ੧੬, ੧*: ੧	੭੪੦
ਇਹੁ ਹਰਿ ਧਨੁ ਜੀਐ ਸੋਤੀ ਰਵਿ ਰਹਿਆ ਜੀਐ ਨਾਲੇ ਜਾਇ ॥	ਗੂਜ ੩, ਵਾਰ ੭ ਸ, ੩, ੨ : ੩	੫੧੧
ਇਹੁ ਹਰਿ ਰਸੁ ਸੇਈ ਜਾਣਦੇ ਜਿਉ ਗੂੰਗੈ ਮਿਠਿਆਈ ਖਾਈ ॥	ਗਉ ੪, ਵਾਰ, ੧੮ : ੪	੩੧੧
ਇਹੁ ਹਰਿ ਰਸੁ ਪਾਵੈ ਜਨੁ ਕੋਇ ॥	ਗਉ ੫, ਸੁਖ ੧੮, ੬ : ੧	੨੮੭
ਇਹੁ ਹਰਿ ਰਸੁ ਵਣਿ ਤਿਣਿ ਸਭਤੁ ਹੈ ਭਾਗਹੀਣ ਨਹੀ ਖਾਇ ॥	ਸਿਰੀ ੪, ੬੯, ੩ : ੧	੪੧
ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥	ਧਨਾ ੩, ੩, ੨ : ੧	੬੬੪
ਇਹੁ ਕਲਿਆਣੁ ਨਾਨਕ ਕਰਿ ਜਾਤਾ ॥	ਗਉ ੫, ੮੩, ੪ : ੪	੧੮੦
ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥	ਵਡ ੫, ੯, ੩ : ੩	੫੬੪
ਇਹੁ ਕਾਰਣੁ ਕਰਤਾ ਕਰੇ ਜੋਤੀ ਜੋਤਿ ਸਮਾਇ ॥	ਗੂਜ ੩, ੩, ੪ : ੨	੪੯੧
ਇਹੁ ਕਿਛੁ ਪਤੀਆ ਮੁਝੈ ਦਿਖਾਇ ॥	ਭੈਰ ਨਾਮ, ੧੦, ੨੩ : ੨	੧੧੬੬
ਇਹੁ ਕਿਥੈ ਘਰੁ ਅਉਤਾਕੁ ਮਹਲੁ ਨ ਪਾਈਐ ॥	ਸੂਹੀ ੧, ਅਸ ੪, ੪ : ੨.	੭੫੨
ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ ਭਰਮਿ ਭੁਲਾ ਸੈਂਸਾਰਾ ॥	ਸੋਰ ੩, ੬, ੨ : ੧	੬੦੨
ਇਹੁ ਜਗਤੁ ਜੀਵਤੁ ਮਰੈ ਜਾ ਇਸ ਨੋ ਸੋਝੀ ਹੋਇ ॥	ਬਿਹਾ ੪, ਵਾਰ ੧੬ ਸ, ੩, ੨ : ੧	੫੫੪
ਇਹੁ ਜਗਤੁ ਭਰਮਿ ਭੁਲਾਇਆ ॥	ਸਿਰੀ ੧, ਅਸ ੨੮, ੬ : ੧	੭੨
ਇਹੁ ਜਗਤੁ ਮਮਤਾ ਮੁਆ ਜੀਵਣ ਕੀ ਬਿਧਿ ਨਾਹਿ ॥	ਗੂਜ ੩, ਵਾਰ ੧ ਸ, ੩, ੧ : ੧	੫੦੮
ਇਹੁ ਜਗਤੁ ਮਿਟੀ ਕਾ ਪੁਤਲਾ ਜੋਗੀ ਇਸੁ ਮਹਿ ਰੋਗੁ ਵਡਾ ਤ੍ਰਿਸਨਾ ਮਾਇਆ ॥	ਰਾਮ ੩, ਅਸ ੧, ੯ : ੧	੯੦੯
ਇਹੁ ਜਗਤੁ ਮੋਹਿ ਦੂਜੈ ਵਿਆਪਿਆ ਗੁਰਮਤੀ ਸਚੁ ਧਿਆਇ ॥	ਸੂਹੀ ੩, ਅਸ ੩, ੨੯ : ੨	੭੫੬
ਇਹੁ ਜਗੁ ਅੰਧਾ ਸਭੁ ਅੰਧੁ ਕਮਾਵੈ ਬਿਨੁ ਗੁਰ ਮਗੁ ਨ ਪਾਏ ॥	ਸੋਰ ੩, ੧੦, ੪ : ੧	੬੦੩
ਇਹੁ ਜਗੁ ਆਪਿ ਉਪਾਇਓਨੁ ਕਰਿ ਚੋਜ ਵਿਡਾਨੁ ॥	ਸੂਹੀ ੩, ਵਾਰ, ੪ : ੧	੭੮੬
ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ॥	ਆਸਾ ੧, ਵਾਰ ੨ ਸ, ੨, ੩ : ੧	੪੬੩
ਇਹੁ ਜਗੁ ਸਾਗਰੁ ਦੁਤਰੁ ਕਿਉ ਤਰੀਐ ਬਿਨੁ ਹਰਿ ਗੁਰ ਪਾਰਿ ਨ ਪਾਈ ॥	ਆਸਾ ੧, ੨੨, ੧ : ੨	੩੫੫
ਇਹੁ ਜਗੁ ਹਰਿਆ ਸਤਿਗੁਰ ਭਾਏ ॥	ਬਸੰ ੩, ੧੭, ੨ : ੨	੧੧੭੭
ਇਹੁ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ ॥	ਬਸੰ ੯, ੧, ੧ : ੧	੧੧੮੬
ਇਹੁ ਜਗੁ ਜਨਮਿਆ ਦੂਜੈ ਭਾਇ ॥	ਗਉ ੩, ੩੧, ੨ : ੨	੧੬੧
ਇਹੁ ਜਗੁ ਜਰਤਾ ਦੇਖਿ ਕੈ ਭਇਓ ਕਬੀਰੁ ਉਦਾਸੁ ॥	ਸਲੋ ਕਬ, ੩੬ : ੨	੧੩੬੬
ਇਹੁ ਜਗੁ ਜਲਤਾ ਨਦਰੀ ਆਇਆ ਗੁਰ ਕੈ ਸਬਦਿ ਸੁਭਾਇ ॥	ਸੋਰ ੪, ਵਾਰ ੨ ਸ, ੩, ੧ : ੩	੬੪੩
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥	ਸੋਰ ੧, ਅਸ ੨, ੬ : ੧	੬੩੫
ਇਹੁ ਜਗੁ ਤੇਰਾ ਸਭ ਤੁਝਹਿ ਧਿਆਏ ॥	ਭੈਰ ੫, ੩੮, ੪ : ੩	੧੧੪੬
ਇਹੁ ਜਗੁ ਤੇਰਾ ਤੂ ਗੋਸਾਈ ॥	ਆਸਾ ੧, ਅਸ ੧੨, ੧*: ੧	੪੧੭
ਇਹੁ ਜਗੁ ਧੂਏ ਕਾ ਪਹਾਰ ॥	ਬਸੰ ੯, ੪, ੧ : ੧	੧੧੮੬
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥	ਸੋਰ ੧, ਅਸ ੨, ੬ : ੩	੬੩੫
ਇਹੁ ਜਗੁ ਭਰਮਿ ਭੁਲਾਇਆ ਮੋਹ ਠਗਉਲੀ ਪਾਇ ॥	ਗਉ ੩, ਅਸ ੯, ੬ : ੧	੨੩੩
ਇਹੁ ਜਗੁ ਭੂਲਾ ਤੈਂ ਆਪਿ ਭੁਲਾਇਆ ॥	ਮਾਝ ੩, ਅਸ ੪, ੨ : ੧	੧੧੧
ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥	ਆਸਾ ੩, ਅਸ ੩੭, ੪ : ੨	੪੩੦
ਇਹੁ ਜਗੁ ਮੋਹ ਹੇਤ ਬਿਆਪਿਤੰ ਦੁਖੁ ਅਧਿਕ ਜਨਮ ਮਰਣੰ ॥	ਗੂਜ ੧, ਅਸ ੫, ੫ : ੧	੫੦੫
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ ਜਿਤੁ ਲਾਵਹਿ ਸੇ ਕਰਮ ਕਮਈਆਂ ॥	ਬਿਲਾ ੪, ਅਸ ੨, ੮ : ੧	੮੩੪
ਇਹੁ ਜਗੁ ਵਾੜੀ ਮੇਰਾ ਪ੍ਰਭੁ ਮਾਲੀ ॥	ਮਾਝ ੩, ਅਸ ੧੫, ੫ : ੧	੧੧੮
ਇਹੁ ਜਗੋ ਦੁਤਰੁ ਮਨਮੁਖੁ ਪਾਰਿ ਨ ਪਾਈ ਰਾਮ ॥	ਸੂਹੀ ੪, ਛੰਤ ੪, ੩ : ੧	੭੭੫
ਇਹੁ ਜਨਕ ਰਾਜੁ ਗੁਰ ਰਾਮਦਾਸ ਤੁਝ ਹੀ ਬਨਿ ਆਵੈ ॥	ਸਵ ੪, ਕਲ੍ਯ, ੧੩ : ੪	੧੩੯੮
ਇਹੁ ਜਨਮੁ ਪਦਾਰਥੁ ਪਾਇ ਕੈ ਹਰਿ ਨਾਮੁ ਨ ਚੇਤੈ ਲਿਵ ਲਾਇ ॥	ਸਿਰੀ ੩, ੩੭, ੪ : ੧	੨੮
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥	ਮਲਾ ੧, ਵਾਰ ੧੦ ਸ, ੩, ੧ : ੧	੧੨੮੨
ਇਹੁ ਜਲੁ ਮੇਰਾ ਜੀਉ ਹੈ ਜਲ ਬਿਨੁ ਰਹਣੁ ਨ ਜਾਇ ॥	ਮਲਾ ੧, ਵਾਰ ੧੨ ਸ, ੩, ੨ : ੨	੧੨੮੩
ਇਹੁ ਜੀਉ ਆਇ ਕਹਾ ਗਇਓ ॥	ਗੋਂਡ ਕਬ, ੩, ੧*: ੨	੮੭੦
ਇਹੁ ਜੀਉ ਸਦਾ ਮੁਕਤੁ ਹੈ ਸਹਜੇ ਰਹਿਆ ਸਮਾਇ ॥	ਗੂਜ ੩, ਵਾਰ ੪ ਸ, ੩, ੨ : ੪	੫੧੦
ਇਹੁ ਜੀਉ ਰਾਮ ਨਾਮ ਲਿਵ ਲਾਗੈ ॥	ਭੈਰ ਕਬ, ਅਸ ੧, ੧*: ੧	੧੧੬੨
ਇਹੁ ਜੀਉ ਵਤਾਈ ਬਲਿ ਬਲਿ ਜਾਈ ਜੀਉ ॥	ਗਉ ੫, ੧੬੬*, ੨ : ੩	੨੧੬

ਇਹੁ ਜੀਉ ਵਿਡਾਣੀ ਚਾਕਰੀ ਲਾਇਆ ॥	ਗਉ ੩, ੩੧, ੩ : ੨	੧੬੧
ਇਹੁ ਜੀਅਰਾ ਨਿਰਮੋਲਕੋ ਕਉਡੀ ਲਗਿ ਮੀਕਾ ॥	ਬਿਲਾ ਕਬ, ੩, ੩ : ੨	੮੫੬
ਇਹੁ ਤਉ ਰਚਨੁ ਰਚਿਆ ਕਰਤਾਰਿ ॥	ਰਾਮ ੫, ੧੦, ੩ : ੧	੮੮੫
ਇਹੁ ਤਤੁ ਬੀਚਾਰੈ ਸੁ ਗੁਰੂ ਹਮਾਰਾ ॥	ਰਾਮ ੧, ਸਿਗੋ, ੧੪ : ੪	੯੩੯
ਇਹੁ ਤਨੁ ਐਸਾ ਜੈਸੇ ਘਾਸ ਕੀ ਟਾਟੀ ॥	ਸੂਹੀ ਰਵਿ, ੩, ੧*: ੧	੭੯੪
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥	ਰਾਮ ੩, ਵਾਰ ੮ ਸ, ੩, ੧ : ੧	੯੪੯
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥	ਸਲੋ ੩, ੫੨ : ੧	੧੩੮੦
ਇਹੁ ਤਨੁ ਹਾਟੁ ਸਰਾਫ ਕੋ ਭਾਈ ਵਖਰੁ ਨਾਮੁ ਅਪਾਰੁ ॥	ਸੋਰ ੧, ਅਸ ੨, ੮ : ੧	੬੩੬
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥	ਸੋਰ ਰਵਿ, ੬, ੩ : ੨	੬੫੯
ਇਹੁ ਤਨੁ ਹੋਸੀ ਖਾਕ ਨਿਮਾਣੀ ਗੋਰ ਘਰੇ ॥	ਆਸਾ ਫਰ, ੨, ੧ : ੨	੪੮੮
ਇਹੁ ਤਨੁ ਜਿਨ ਸਿਉ ਗਾਡਿਆ ਮਨੁ ਲੀਅੜਾ ਦੀਤਾ ॥	ਸੂਹੀ ੧, ਛੰਤ ੪, ੨ : ੨	੭੬੫
ਇਹੁ ਤਨੁ ਤੁਮ੍ਰਾ ਸਭੁ ਗ੍ਰਿਹੁ ਧਨੁ ਤੁਮਰਾ ਹੀਉ ਕੀਓ ਕੁਰਬਾਨਾਂ ॥	ਸਾਰ ੫, ੪੬. ੧ : ੨	੧੨੧੩
ਇਹੁ ਤਨੁ ਧਰਤੀ ਸਬਦੁ ਬੀਜਿ ਅਪਾਰਾ ॥	ਮਾਰੂ ੩, ਸੋਲਾ ੫, ੧੧ : ੧	੧੦੪੮
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥	ਸਿਰੀ ੧, ੨੬, ੧ : ੧	੨੩
ਇਹੁ ਤਨੁ ਮਨੁ ਤੇਰਾ ਸਭਿ ਗੁਣ ਤੇਰੇ ॥	ਤੁਖਾ ੫, ਛੰਤ, ੨ : ੧	੧੧੧੭
ਇਹੁ ਤਨੁ ਮਨੁ ਦਿਤੜਾ ਵਾਰੋ ਵਾਰਾ ਰਾਮ ॥	ਵਡ ੫, ਛੰਤ ੧, ੧ : ੨	੫੭੬
ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥	ਤਿਲੰ ੧, ੩, ੧ : ੧	੭੨੧
ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ ॥	ਵਡ ੩, ਅਲਾ ੨, ੪ : ੪	੫੮੩
ਇਹੁ ਤਨੁ ਲਹਰੀ ਗਡੁ ਥਿਆ ਸਚੇ ਤੇਰੀ ਆਸ ॥	ਸਲੋ ਫਰ, ੧੨੫ : ੨	੧੩੮੪
ਇਹੁ ਤਨੁ ਵੇਚੀ ਸੰਤ ਪਹਿ ਪਿਆਰੇ ਪ੍ਰੀਤਮੁ ਦੇਇ ਮਿਲਾਇ ॥	ਆਸਾ ੫, ਬਿਰ ੩, ੩ : ੧	੪੩੧
ਇਹੁ ਤਨੁ ਵੇਚੀ ਬੈ ਕਰੀ ਜੇ ਕੋ ਲਏ ਵਿਕਾਇ ॥	ਸੂਹੀ ੧, ੭, ੪ : ੧	੭੩੦
ਇਹੁ ਤੇਲੁ ਦੀਵਾ ਇਉ ਜਲੈ ॥	ਸਿਰੀ ੧, ੩੩, ੨*: ੧	੨੫
ਇਹੁ ਦਾਨੁ ਮਾਨੁ ਨਾਨਕੁ ਪਾਏ ਸੀਸੁ ਸਾਧਹ ਧਰਿ ਚਰਨੀ ॥	ਆਸਾ ੫, ਛੰਤ ੫, ੪ : ੬	੪੫੬
ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥	ਧਨਾ ੩, ੧, ੧ : ੧	੬੬੩
ਇਹੁ ਧਨੁ ਸੰਚਹੁ ਹੋਵਤੁ ਭਗਵੰਤ ॥	ਗਉ ੫, ਸੁਖ ੧੯, ੧ : ੭	੨੮੮
ਇਹੁ ਧਨੁ ਸੰਪੈ ਮਾਇਆ ਝੂਠੀ ਅੰਤਿ ਛੋਡਿ ਚਲਿਆ ਪਛੁਤਾਈ ॥	ਸਿਰੀ ੪, ਪਹ ੩, ੩ : ੪	੭੭
ਇਹੁ ਧਨੁ ਸਰਬ ਰਹਿਆ ਭਰਪੂਰਿ ॥	ਮਾਰੂ ੧, ੮, ੧ : ੧	੯੯੧
ਇਹੁ ਧਨੁ ਸਾਰੁ ਹੋਰੁ ਬਿਖਿਆ ਛਾਰੁ ॥	ਪ੍ਰਭਾ ੧, ੧੨, ੪ : ੪	੧੩੩੧
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥	ਮਲਾ ੧, ਵਾਰ ੧੦ ਸ, ੩, ੨ : ੪	੧੨੮੨
ਇਹੁ ਧਨੁ ਮੇਰੇ ਹਰਿ ਕੋ ਨਾਉ ॥	ਭੈਰ ਕਬ, ੧, ੧*: ੧	੧੧੫੭
ਇਹੁ ਨਿਧਾਨੁ ਜਪੈ ਮਨਿ ਕੋਇ ॥	ਗਉ ੫, ਸੁਖ ੨੪, ੭ : ੧	੨੯੬
ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ ॥	ਗਉ ੫, ਸੁਖ ੪, ੧ : ੯	੨੬੭
ਇਹੁ ਨੀਘਰੁ ਘਰੁ ਕਹੀ ਨ ਪਾਏ ॥	ਪ੍ਰਭਾ ੫, ਅਸ ੧, ੬ : ੩	੧੩੪੭
ਇਹੁ ਪਰਸਾਦੁ ਗੁਰੂ ਤੇ ਜਾਣੈ ॥	ਮਲਾ ੧, ਵਾਰ ੨੪ ਸ, ੧, ੨ : ੬	੧੨੮੯
ਇਹੁ ਪਰਪੰਚੁ ਕੀਆ ਪ੍ਰਭ ਸੁਆਮੀ ਸਭੁ ਜਗਜੀਵਨੁ ਜੁਗਣੇ ॥	ਨਟ ੪, ੬, ੭ : ੧	੯੭੭
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥	ਆਸਾ ਨਾਮ, ੧, ੨ : ੨	੪੮੫
ਇਹੁ ਪਿਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥	ਰਾਮ ੩, ਵਾਰ ੨ ਸ, ੩, ੨ : ੩	੯੪੭
ਇਹੁ ਪੁੰਨੁ ਪਦਾਰਥੁ ਤੇਰਾ ॥	ਸੋਰ ੫, ੬੪, ੪ : ੨	੬੨੫
ਇਹੁ ਪੂਰਨ ਹਰਿ ਧਨੁ ਪਾਇਆ ॥	ਸੋਰ ੫, ੮੦, ੨ : ੨	੬੨੮
ਇਹੁ ਪੂਰਨ ਬਿਮਲ ਬੀਚਾਰਾ ॥	ਸੋਰ ੫, ੫੮, ੪ : ੨	੬੨੩
ਇਹੁ ਫੁਰਮਾਇਆ ਖਸਮ ਕਾ ਹੋਆ ਵਰਤੈ ਇਹੁ ਸੰਸਾਰਾ ॥	ਮਾਰੂ ੩, ੧, ੨ : ੨	੯੯੩
ਇਹੁ ਬਾਬੀਹਾ ਪਸੂ ਹੈ ਇਸ ਨੋ ਬੂਝਣੁ ਨਾਹਿ ॥	ਮਲਾ ੧, ਵਾਰ ੧੧ ਸ, ੩, ੧ : ੨	੧੨੮੩
ਇਹੁ ਬ੍ਰਹਮ ਬਿਚਾਰੁ ਸੁ ਜਾਨੈ ॥	ਸੋਰ ੫, ੫੭, ੪ : ੧	੬੨੩
ਇਹੁ ਭਵਜਲੁ ਜਗਤੁ ਸਬਦਿ ਗੁਰ ਤਰੀਐ ॥	ਮਾਰੂ ੧, ਸੋਲਾ ੨੧, ੯ : ੧	੧੦੪੨
ਇਹੁ ਭਵਜਲੁ ਜਗਤੁ ਨ ਜਾਈ ਤਰਣਾ ਗੁਰਮੁਖਿ ਤਰੁ ਹਰਿ ਤਾਰੀ ॥	ਮਲਾ ੩, ੯, ੧*: ੨	੧੨੬੦
ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥	ਸੋਰ ੪, ਵਾਰ ੮ ਸ, ੩, ੧ : ੩	੬੪੫

ਇਹੁ ਮਨੁ ਅੰਧਾ ਬੋਲਾ ਹੈ ਕਿਸੁ ਆਖਿ ਸੁਣਾਏ ॥	ਆਸਾ ੩, ੫੧, ੧ : ੨	੩੬੪
ਇਹੁ ਮਨੁ ਆਰਸੀ ਕੋਈ ਗੁਰਮੁਖਿ ਵੇਖੈ ॥	ਮਾਝ ੩, ਅਸ ੧੦, ੪ : ੧	੧੧੫
ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥	ਸੂਹੀ ੧, ੧, ੨ : ੧	੭੨੮
ਇਹੁ ਮਨੁ ਸਕਤੀ ਇਹੁ ਮਨੁ ਸੀਉ ॥	ਗਉ ਕਬ, ਬਾਅ, ੩੩ : ੧	੩੪੨
ਇਹੁ ਮਨੁ ਸੰਤਨ ਕੈ ਬਲਿਹਾਰੀ ॥	ਰਾਮ ੫, ੨੧, ੧*: ੧	੮੮੯
ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ ॥	ਸਲੋ ੩, ੩੧ : ੩	੧੪੧੬
ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥	ਸਿਰੀ ੩, ੫੫, ੨ : ੪	੩੫
ਇਹੁ ਮਨੁ ਸਾਚਿ ਸੰਤੋਖਿਆ ਨਦਰਿ ਕਰੇ ਤਿਸੁ ਮਾਹਿ ॥	ਸਿਰੀ ੧, ੧੫, ੪ : ੧	੧੯
ਇਹੁ ਮਨੁ ਸਾਚੈ ਮੋਹਿਆ ਜਿਹਵਾ ਸਚਿ ਸਾਦਿ ॥	ਮਾਰੂ ੧, ਅਸ ੪, ੧ : ੨	੧੦੧੦
ਇਹੁ ਮਨੁ ਸੁੰਦਰਿ ਆਪਣਾ ਹਰਿ ਨਾਮਿ ਮਜੀਠੈ ਰੰਗਿ ਰੀ ॥	ਆਸਾ ੫, ੧੧੮, ੧*: ੧	੪੦੦
ਇਹੁ ਮਨੁ ਹਰਿ ਕੈ ਨਾਮਿ ਉਧਾਰਨਾ ॥	ਰਾਮ ੫, ਅਸ ੫, ੧*: ੧	੯੧੫
ਇਹੁ ਮਨੁ ਹੋਆ ਸਾਧ ਧੂਰਿ ॥	ਬਸੰ ੫, ੧੫, ੩ : ੧	੧੧੮੪
ਇਹੁ ਮਨੁ ਹੋਆ ਸਾਧ ਰਵਾਲ ॥	ਰਾਮ ੫, ੫੨, ੪ : ੨	੮੯੯
ਇਹੁ ਮਨੁ ਕਰਮਾ ਇਹੁ ਮਨੁ ਧਰਮਾ ॥	ਆਸਾ ੧, ਅਸ ੮, ੩ : ੧	੪੧੫
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥	ਗੂਜ ੩, ੬, ੪ : ੧	੪੯੧
ਇਹੁ ਮਨੁ ਕੇਤੜਿਆ ਜੁਗ ਭਰਮਿਆ ਥਿਰੁ ਰਹੈ ਨ ਆਵੈ ਜਾਇ ॥	ਗੂਜ ੩, ਵਾਰ ੧੩ ਸ. ੩, ੨ : ੧	੫੧੩
ਇਹੁ ਮਨੁ ਖੇਲੈ ਹੁਕਮੁ ਕਾ ਬਾਧਾ ਇਕ ਖਿਨ ਮਹਿ ਦਹ ਦਿਸ ਫਿਰਿ ਆਵੈ ॥	ਮਲਾ ੩, ੬, ੩ : ੧	੧੨੬੦
ਇਹੁ ਮਨੁ ਗਿਰਹੀ ਕਿ ਇਹੁ ਮਨੁ ਉਦਾਸੀ ॥	ਮਲਾ ੩, ੧੦, ੧ : ੧	੧੨੬੧
ਇਹੁ ਮਨੁ ਚੰਚਲੁ ਵਸਿ ਨ ਆਵੈ ॥	ਮਾਝ ੩, ਅਸ ੩੦, ੪ : ੧	੧੨੭
ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ ॥	ਰਾਮ ੧, ਸਿਗੋ, ੬ : ੩	੯੩੮
ਇਹੁ ਮਨੁ ਛੂਟਾ ਗੁਰਿ ਲੀਆ ਛਡਾਇ ॥	ਬਸੰ ੩, ੧੬, ੪ : ੧	੧੧੭੬
ਇਹੁ ਮਨੁ ਛੂਟੈ ਜਾਂ ਸਤਿਗੁਰੁ ਭੇਟੈ ॥	ਬਸੰ ੩, ੧੬, ੩ : ੧	੧੧੭੬
ਇਹੁ ਮਨੁ ਜਲਿਆ ਦੂਜੈ ਦੋਇ ॥	ਬਸੰ ੩, ੧੬, ੧*: ੨	੧੧੭੬
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥	ਭੈਰ ੩, ੫, ੪ : ੨	੧੧੨੯
ਇਹੁ ਮਨੁ ਜੋਗੀ ਭੋਗੀ ਤਪੁ ਤਾਪੈ ॥	ਆਸਾ ੧, ਅਸ ੮, ੪ : ੩	੪੧੫
ਇਹੁ ਮਨੁ ਡੋਲਤ ਤਉ ਠਹਰਾਵੈ ॥	ਪ੍ਰਭਾ ੧, ਅਸ ੫, ੫ : ੩	੧੩੪੪
ਇਹੁ ਮਨੁ ਤੇਰਾ ਭਾਈ ॥	ਸੋਰ ੫, ੧੨, ੧*: ੨	੬੧੨
ਇਹੁ ਮਨੁ ਤੇਰਾ ਭਾਈ ॥	ਸੋਰ ੫, ੧੯, ੧*: ੩	੬੧੪
ਇਹੁ ਮਨੁ ਤੈ ਕੂੰ ਡੇਵਸਾ ਮੈ ਮਾਰਗੁ ਦੇਹੁ ਬਤਾਇ ਜੀਉ ॥	ਸੂਹੀ ੧, ਕੁਚ, ੩ : ੪	੭੬੩
ਇਹੁ ਮਨੁ ਦੀਜੈ ਤਾ ਕਉ ਵਾਰਿ ॥	ਭੈਰ ੫, ੨੬, ੧ : ੨	੧੧੪੨
ਇਹੁ ਮਨੁ ਦੇਇ ਕੀਏ ਸੰਤ ਮੀਤਾ ਕ੍ਰਿਪਾਲ ਭਏ ਬਡਭਾਗੀ ॥	ਮਲਾ ੫, ੫, ੨ : ੧	੧੨੬੭
ਇਹੁ ਮਨੁ ਦੇਹੀ ਸੋਧਿ ਤੂੰ ਗੁਰ ਸਬਦਿ ਵੀਚਾਰਿ ॥	ਆਸਾ ੩, ਅਸ ੩੨, ੮ : ੧	੪੨੭
ਇਹੁ ਮਨੁ ਧੰਧੈ ਬਾਂਧਾ ਕਰਮ ਕਮਾਇ ॥	ਬਸੰ ੩, ੧੬, ੨ : ੧	੧੧੭੬
ਇਹੁ ਮਨੁ ਧਾਵਤੁ ਤਾ ਰਹੈ ਜਾ ਆਪੇ ਨਦਰਿ ਕਰੇਇ ॥	ਸਿਰੀ ੩, ੪੩, ੧ : ੩	੩੦
ਇਹੁ ਮਨੁ ਨਾਚੈ ਸਤਿਗੁਰ ਆਗੈ ਅਨਹਦ ਸਬਦ ਧੁਨਿ ਤੂਰ ਵਜਈਆ ॥	ਬਿਲਾ ੪, ਅਸ ੩, ੫ : ੧	੮੩੪
ਇਹੁ ਮਨੁ ਨਿਹਚਲੁ ਹਿਰਦੈ ਵਸੀਅਲੇ ਗੁਰਮੁਖਿ ਮੂਲੁ ਪਛਾਣਿ ਰਹੈ ॥	ਰਾਮ ੧, ਸਿਗੋ, ੬੫ : ੧	੯੪੫
ਇਹੁ ਮਨੁ ਨਿਰਭਉ ਗੁਰਮੁਖਿ ਨਾਮਿ ॥	ਆਸਾ ੧, ਅਸ ੮, ੬ : ੨	੪੧੫
ਇਹੁ ਮਨੁ ਨਿਰਮਲੁ ਹਉਮੈ ਮਾਰੀ ॥	ਮਾਰੂ ੩, ਸੋਲਾ ੬, ੩ : ੨	੧੦੪੯
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥	ਮਾਰੂ ੩, ਸੋਲਾ ੨੩, ੧੧ : ੨	੧੦੬੭
ਇਹੁ ਮਨੁ ਨਿਰਮਲੁ ਦਰਿ ਘਰਿ ਸੋਈ ॥	ਆਸਾ ੧, ਅਸ ੮, ੮ : ੧	੪੧੫
ਇਹੁ ਮਨੁ ਪੰਚ ਤਤ ਕੋ ਜੀਉ ॥	ਗਉ ਕਬ, ਬਾਅ, ੩੩ : ੨	੩੪੨
ਇਹੁ ਮਨੁ ਪੰਚ ਤਤੁ ਤੇ ਜਨਮਾ ॥	ਆਸਾ ੧, ਅਸ ੮, ੩ : ੨	੪੧੫
ਇਹੁ ਮਨੁ ਪੁੰਨੁ ਪਾਪੁ ਉਚਰੈ ॥	ਬਿਲਾ ੧, ਅਸ ੨, ੧ : ੨	੮੩੨
ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ ॥	ਗਉ ਕਬ, ਅਸ ੪੨, ੧ : ੧	੩੩੧
ਇਹੁ ਮਨੁ ਭੀਜੈ ਸਬਦਿ ਪਤੀਜੈ ॥	ਮਾਰੂ ੧, ਸੋਲਾ ੧੧, ੭ : ੧	੧੦੩੧
ਇਹੁ ਮਨੁ ਭੀਨਾ ਜਿਉ ਜਲ ਮੀਨਾ ਲਾਗਾ ਰੰਗੁ ਮੁਰਾਰਾ ॥	ਤੁਖਾ ੫, ਛੰਤ, ੧ : ੩	੧੧੧੭
ਇਹੁ ਮਨੁ ਭੂਲਾ ਜਾਂਦਾ ਫੇਰੇ ॥	ਮਾਝ ੩, ਅਸ ੧੬, ੫ : ੨	੧੧੮

ਇਹੁ ਮਨੁ ਮਉਲਿਆ ਸਤਿਗੁਰੂ ਸੰਗਿ ॥	ਬਸੰ ੩, ੧੪, ੧ : ੨	੧੧੭੬
ਇਹੁ ਮਨੁ ਮਉਲਿਆ ਗਾਇ ਗੁਣ ਗੋਬਿੰਦ ॥	ਬਸੰ ੩, ੪, ੧*: ੨	੧੧੭੩
ਇਹੁ ਮਨੁ ਮਰੈ ਦਾਰੂ ਜਾਣੈ ਕੋਇ ॥	ਧਨਾ ੩, ੬, ੧ : ੩	੬੬੫
ਇਹੁ ਮਨੁ ਮਾਇਆ ਮੋਹਿਆ ਵੇਖਣੁ ਸੁਨਣੁ ਨ ਹੋਇ ॥	ਸਿਰੀ ੪, ਵਾਰ ੧ ਸ, ੩, ੨ : ੨	੮੩
ਇਹੁ ਮਨੁ ਮੁਗਧੁ ਕਹਹੁ ਕਿਉ ਰਹਸੀ ॥	ਆਸਾ ੧, ਅਸ ੮, ੨ : ੧	੪੧੫
ਇਹੁ ਮਨੁ ਮੈਗਲੁ ਕਹਾ ਬਸੀਅਲੇ ਕਹਾ ਬਸੈ ਇਹੁ ਪਵਨਾ ॥	ਰਾਂਮ ੧, ਸਿਗੋ, ੬੪ : ੧ -	੯੪੫
ਇਹੁ ਮਨੁ ਮੈਲਾ ਇਕੁ ਨ ਧਿਆਏ ॥	ਮਾਝ ੩, ਅਸ ੧੨, ੩ : ੧	੧੧੬
ਇਹੁ ਮਨੁ ਰਤਨੁ ਜਵਾਹਰ ਮਾਣਕੁ ਤਿਸ ਕਾ ਮੋਲੁੰ ਅਫਾਰਾ ॥	ਸੂਹੀ ੩, ਅਸ ੨, ੫ : ੨	੭੫੪
ਇਹੁ ਮਨੁ ਰਾਜਾ ਸੂਰ ਸੰਗ੍ਰਾਮਿ ॥	ਆਸਾ ੧, ਅਸ ੮, ੬ : ੧	੪੧੫
ਇਹੁ ਮਨੁ ਰਾਜਾ ਲੋਭੀਆ ਲੁਭਤਉ ਲੋਭਾਈ ॥	ਆਸਾ ੧, ਅਸ ੧੫, ੩ : ੧	੪੧੯
ਇਹੁ ਮਨੁ ਲਾਲਚ ਕਰਦਾ ਫਿਰੈ ਲਾਲਚਿ ਲਾਗਾ ਜਾਇ ॥	ਮਾਰੂ ੩, ੩, ੩ : ੧	੯੯੪
ਇਹੁ ਮਨੁ ਲੇ ਜਉ ਉਨਮਨਿ ਰਹੈ ॥	ਗਉ ਕਬ, ਬਾਅ, ੩੩ : ੩	੩੪੨
ਇਹੁ ਮਨੁ ਲੋਭੀ ਲੋਭਿ ਲੁਭਾਨਾ ॥	ਬਸੰ ੩, ੨, ੨ : ੧	੧੧੭੨
ਇਹੁ ਮਨੁ ਵਸਿ ਨ ਆਵਈ ਥਕੇ ਕਰਮ ਕਮਾਇ ॥	ਸੋਰ ੪, ਵਾਰ ੬ ਸ, ੩, ੨ : ੪	੬੪੪
ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥	ਸਿਰੀ ੩, ੫੧, ੪ : ੧	੩੩
ਇਹੁ ਮਨੂਆ ਸਦਾ ਸੁਖਿ ਵਸੈ ਸਹਜੇ ਕਰੇ ਵਾਪਾਰਾ ॥	ਵਡ ੪, ਵਾਰ ੧੮ ਸ, ੩, ੨ : ੫	੫੯੩
ਇਹੁ ਮਨੂਆ ਕਿਉ ਕਰਿ ਵਸਿ ਆਵੈ ॥	ਆਸਾ ੩, ਅਸ ੩੦, ੧*: ੧	੪੨੬
ਇਹੁ ਮਨੂਆ ਖਿਨੁ ਊਭ ਪਇਆਲੀ ਭਰਮਦਾ ਇਕਤੁ ਘਰਿ ਆਣੈ ਰਾਮ ॥	ਆਸਾ ੪, ਛੰਤ ੯, ੫ : ੨	੪੪੩
ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੈ ॥	ਪ੍ਰਭਾ ੧, ਅਸ ੭, ੩ : ੨	੧੩੪੫
ਇਹੁ ਮਨੂਆ ਖਿਨੁ ਖਿਨੁ ਊਭਿ ਪਇਆਲਿ ॥	ਪ੍ਰਭਾ ੧, ਅਸ ੫, ੩ : ੩	੧੩੪੪
ਇਹੁ ਮਨੂਆ ਖਿਨੁ ਨ ਟਿਕੈ ਬਹੁ ਰੰਗੀ ਦਹ ਦਹ ਦਿਸਿ ਚਲਿ ਚਲਿ ਹਾਢੇ ॥	ਗਉ ੪, ੫੯, ੧ : ੧	੧੭੦
ਇਹੁ ਮਨੂਆ ਦਹ ਦਿਸਿ ਧਾਵਦਾ ਦੂਜੈ ਭਾਇ ਖੁਆਇਆ ॥	ਸੋਰ ੩, ੧, ੩ : ੧	੫੯੯
ਇਹੁ ਮਨੂਆ ਦ੍ਰਿੜੁ ਕਰਿ ਰਖੀਐ ਗੁਰਮੁਖਿ ਲਾਈਐ ਚਿਤੁ ॥	ਗਉ ੪, ਵਾਰ ੨੫ ਸ, ੪, ੧ : ੧	੩੧੪
ਇਹੁ ਮਾਇਆ ਮੋਹ ਕੁਟੰਬੁ ਹੈ ਭਾਇ ਦੂਜੈ ਫਾਸ ॥	ਗਉ ੪, ੪੭, ੪ : ੧	੧੬੬
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥	ਆਸਾ ੪, ਛੰਤ ੧੮, ੨ : ੨	੪੫੦
ਇਹੁ ਮਾਣਕੁ ਜੀਉ ਨਿਰਮੋਲੁ ਹੈ ਇਉ ਕਉਡੀ ਬਦਲੈ ਜਾਇ ॥	ਸਿਰੀ ੧, ੨੨, ੩ : ੩	੨੨
ਇਹੁ ਮਾਨਸ ਜਨਮੁ ਦੁਲੰਭੁ ਸਾ ਮਨਮੁਖ ਸੰਤਾਪੇ ॥	ਸੂਹੀ ੩, ਵਾਰ, ੧੩ : ੩	੭੮੯
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ ॥	ਸਲੋ ੯, ੫੧ : ੨	੧੪੨੯
ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ ॥	ਬਸੰ ੪, ਅਸ ੧, ੨ : ੧	੧੧੯੧
ਇਹੁ ਮੁੰਡੀਆ ਸਗਲੋ ਦ੍ਰਬੁ ਖੋਈ ॥	ਗੋਂਡ ਕਬ, ੬, ੧*: ੧	੮੭੧
ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ ॥	ਸਲੋ ੩, ੨੮ : ੨	੧੪੧੬
ਇਹੁ ਮੋਹੁ ਮਾਇਆ ਤੇਰੈ ਸੰਗਿ ਨ ਚਾਲੈ ਝੂਠੀ ਪ੍ਰੀਤਿ ਲਗਾਈ ॥	ਸਿਰੀ ੫, ਪਹ ੪, ੪ : ੪	੭੮
ਇਹੁ ਮੋਹੁ ਮਾਇਆ ਪਸਰਿਆ ਅੰਤਿ ਸਾਥਿ ਨ ਕੋਈ ਜਾਇ ॥	ਗਉ ੪, ਕਰ ੧, ੮ : ੨	੨੩੪
ਇਹੁ ਰੰਗੁ ਕਦੇ ਨ ਉਤਰੈ ਸਾਚਿ ਸਮਾਏ ॥	ਬਿਲਾ ੩, ੫, ੩ : ੪	੭੯੮
ਇਹੁ ਰਾਜ ਜੋਗ ਗੁਰ ਰਾਮਦਾਸ ਤੁਮ੍ ਹੂ ਰਸੁ ਜਾਣੇ ॥	ਸਵ ੪, ਕਲ੍ਯ, ੧੨ : ੪	੧੩੯੮
ਇਹੁ ਲਹੁੜਾ ਗੁਰੂ ਉਬਾਰਿਆ ॥	ਸੋਰ ੫, ੭੪, ੧ : ੨	੬੨੭
ਇਹੁ ਵਖਰੁ ਵਾਪਾਰੀ ਸੋ ਦ੍ਰਿੜੈ ਭਾਈ ਗੁਰ ਸਬਦਿ ਕਰੇ ਵੀਚਾਰੁ ॥	ਸੋਰ ੧, ਅਸ ੨, ੮ : ੨	੬੩੬
ਇਹੁ ਵਲੇਵਾ ਸਾਕਤ ਸੰਸਾਰ ॥	ਗਉ ੫, ੮੨, ੨ : ੪	੧੮੦
ਇਹੁ ਵਾਪਾਰੁ ਵਿਰਲਾ ਵਾਪਾਰੈ ॥	ਗਉ ੫, ਸੁਖ ੧੫, ੫ : ੯	੨੮੩
ਇਹੁ ਵੇਛੋੜਾ ਸਹਿਆ ਨ ਜਾਇ ॥	ਮਲਾ ੩, ੧੩, ੨ : ੩	੧੨੬੨
ਇਹੈ ਓਟ ਪਾਈ ਮਿਲਿ ਸੰਤਹ ਗੋਪਾਲ ਏਕ ਕੀ ਸਰਣੀ ॥	ਸਾਰ ੫, ੭੭, ੧*: ੨	੧੨੧੯
ਇਹੈ ਤਤੁ ਜਾਨਿਓ ਸਰਬ ਗਤਿ ਅਲਖੁ ਬਿਡਾਣੀ ॥	ਸਵ ੨, ਕਲ੍ਯ, ੬ : ੩	੧੩੯੨
ਇਕ ਓਟ ਕੀਜੈ ਜੀਉ ਦੀਜੈ ਆਸ ਇਕ ਧਰਣੀਧਰੈ ॥	ਰਾਮ ੫, ਛੰਤ ੪, ੩ : ੩	੯੨੭
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥	ਸਵ ੪, ਕੀਰ, ੪ : ੪	੧੪੦੬
ਇਕ ਅਵਘਟ ਘਾਟੀ ਰਾਮ ਕੀ ਤਿਹ ਚੜਿ ਰਹਿਓ ਕਬੀਰੁ ॥	ਸਲੋ ਕਬ, ੧੬੫ : ੨	੧੩੭੩
ਇਕ ਆਪੀਨੈ੍ ਪਤਲੀ ਸਹ ਕੇਰੇ ਬੋਲਾ ॥	ਸੂਹੀ ਫਰ, ੨, ੨ : ੧	੭੯੪
ਇਕ ਆਪੇ ਗੁਰਮੁਖਿ ਕੀਤਿਅਨੁ ਬੂਝਨਿ ਵੀਚਾਰਾ ॥	ਆਸਾ ੩, ਅਸ ੨੭, ੬ : ੧	੪੨੫

ਇਕਸ ਸਿਉ ਮਨੁ ਮਾਨਿਆ ਤਾ ਹੋਆ ਨਿਹਚਲੁ ਚੀਤੁ ॥	ਸਿਰੀ ੫, ੭੫, ੪ : ੩	- ੪੪
ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥	ਸਿਰੀ ੫, ੭੯, ੧ : ੨	- ੪੫
ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥	ਸਿਰੀ ੫, ੭੯, ੨ : ੨	- ੪੫
ਇਕ ਸਬਦੀ ਬਹੁ ਰੂਪਿ ਅਵਧੂਤਾ ॥	ਸਿਰੀ ੫, ਅਸ ੨੭, ੫ : ੧	- ੭੧
ਇਕ ਸਾਹਾ ਤੁਧੁ ਧਿਆਇਦਾ ॥	ਸਿਰੀ ੫, ਅਸ ੨੯, ੬ : ੨	- ੭੩
ਇਕਸੁ ਸਤਿਗੁਰ ਬਾਹਰਾ ਧ੍ਰਿਗੁ ਜੀਵਣੁ ਸੰਸਾਰਿ ॥	ਰਾਮ ੫, ਵਾਰ ੨ ਸ, ੫, ੧ : ੩	- ੯੫੭
ਇਕਸੁ ਸਿਉ ਕਰਿ ਪਿਰਹੜੀ ਦੂਜੀ ਨਾਹੀ ਜਾਇ ॥	ਰਾਮ ੫, ਵਾਰ ੮ ਸ, ੫, ੨ : ੨	- ੯੬੧
ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥	ਮਾਝ ੩, ਅਸ ੨੨, ੪ : ੩	- ੧੨੨
ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥	ਸਿਰੀ ੫, ੭੯, ੩ : ੩	- ੪੫
ਇਕਸੁ ਹਰਿ ਕੇ ਨਾਮ ਬਾਝਹੁ ਆਨ ਕਾਜ ਸਿਆਣੀ ॥	ਬਿਹਾ ੫, ੭, ੨ : ੫	- ੫੪੬
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥	ਮਾਝ ੫, ਬਾਰਾ, ੩ : ੫	- ੧੩੩
ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥	ਰਾਮ ੩, ਵਾਰ ੭ ਸ, ੩, ੨ : ੪	- ੯੪੯
ਇਕਸੁ ਹਰਿ ਜੀਉ ਬਾਹਰੀ ਸਭ ਫਿਰੈ ਨਿਕਾਮੀ ॥	ਮਾਰੂ ੫, ਵਾਰ, ੧੪ : ੨	- ੧੦੯੯
ਇਕਸੁ ਤੇ ਹੋਇਓ ਅਨੰਤਾ ਨਾਨਕ ਏਕਸੁ ਮਾਹਿ ਸਮਾਏ ਜੀਉ ॥	ਮਾਝ ੫, ਅਸ ੩੬, ੯ : ੩	- ੧੩੧
ਇਕਸੁ ਦੁਹੁ ਚਹੁ ਕਿਆ ਗਣੀ ਸਭ ਇਕਤੁ ਸਾਦਿ ਮੁਠੀ ॥	ਗਉ ੫, ੧੬੯*, ੩ : ੧	- ੨੧੮
ਇਕਸੁ ਨ ਪੁਜਹਿ ਬੋਲ ਜੇ ਪੂਰੇ ਪੂਰਾ ਕਰਿ ਮਿਲੈ ॥	ਸਾਰ ੪, ਵਾਰ ੬ ਸ, ੧, ੧ : ੨	- ੧੨੩੯
ਇਕਸੁ ਬਾਝਹੁ ਦੂਜਾ ਕੋ ਨਹੀ ਕਿਸੁ ਅਗੈ ਕਰਹਿ ਪੁਕਾਰਾ ॥	ਮਾਝ ੧, ਵਾਰ, ੭ : ੫	- ੧੪੧
ਇਕਸੁ ਬਿਨੁ ਨਾਹੀ ਦੂਜਾ ਕੋਇ ॥	ਗਉ ੫, ੧੩੧, ੨ : ੧	- ੧੯੨
ਇਕਸੁ ਵਿਣੁ ਹੋਰੁ ਦੂਜਾ ਨਾਹੀ ਬਾਬਾ ਨਾਨਕ ਇਹ ਮਤਿ ਸਾਰੀ ਜੀਉ ॥	ਮਾਝ ੫, ੪੬, ੪ : ੩	- ੧੦੮
ਇਕਸੈ ਦੀ ਸਾਮਗਰੀ ਇਕਸੈ ਦੀ ਹੈ ਰੀਤਿ ॥	ਸਿਰੀ ੫, ੭੫, ੪ : ੨	- ੪੪
ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ ॥	ਆਸਾ ੧, ਅਸ ੧੨, ੬ : ੧	- ੪੧੮
ਇਕ ਹੀ ਕਉ ਘਾਸੁ ਇਕ ਹੀ ਕਉ ਰਾਜਾ ਇਨ ਮਹਿ ਕਹੀਐ ਕਿਆ ਕੂੜਾ ॥	ਮਾਰੂ ੫, ਸੋਲਾ ੧੦, ੫ : ੩	- ੧੦੮੧
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥	ਸਵ ੩, ਜਾਲ, ੧੨ : ੫	- ੧੩੯੪
ਇਕ ਕਾਮਣਿ ਹਿਤਕਾਰੀ ਮਾਇਆ ਮੋਹਿ ਪਿਆਰੀ ਮਨਮੁਖ ਸੋਇ ਰਹੇ ਅਭਾਗੇ ॥	ਵਡ ੩, ਛੰਤ ੩, ੪ : ੫	- ੫੬੯
ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥	ਮਾਲੀ ੫, ੭, ੧ : ੧	- ੯੮੮
ਇਕ ਘੜੀ ਦਿਨਸੁ ਮੋ ਕਉ ਬਹੁਤੁ ਦਿਹਾਰੇ ॥	ਆਸਾ ੫, ੧੫, ੧ : ੧	- ੩੭੪
ਇਕ ਘੜੀ ਨ ਮਿਲਤੇ ਤਾ ਕਲਿਜੁਗੁ ਹੋਤਾ ॥	ਮਾਝ ੫, ੮, ੩ : ੧	- ੯੬
ਇਕ ਚਿਤਿ ਇਕ ਮਨਿ ਧਿਆਇ ਸੁਆਮੀ ਲਾਇ ਪ੍ਰੀਤਿ ਪਿਆਰੋ ॥	ਬਿਲਾ ੫, ਛੰਤ ੧, ੨ : ੪	- ੮੪੫
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥	ਸਿਰੀ ੪, ਵਾਰ ੨ ਸ, ੧, ੧ : ੨	- ੮੩
ਇਕ ਤਾਜਨਿ ਤੁਰੀ ਚੰਗੇਰੀ ॥	ਧਨਾ ਧੰਨਾ, ੪, ੨ : ੨	- ੬੯੫
ਇਕਤੁ ਸੂਤਿ ਪਰੋਇ ਜੋਤਿ ਸੰਜਾਰੀਐ ॥	ਗੂਜ ੫, ਵਾਰ, ੧ : ੫	- ੫੧੮
ਇਕਤੁ ਸੇਜੈ ਹਰਿ ਪ੍ਰਭੋ ਰਾਮ ਰਾਜਿਆ ਗੁਰੁ ਦਸੇ ਹਰਿ ਮੇਲੇਈ ॥	ਸੂਹੀ ੪, ਛੰਤ ੬, ੪ : ੧	- ੭੭੭
ਇਕਤੁ ਟੋਲਿ ਨ ਅੰਬੜਾ ਹਉ ਸਦ ਕੁਰਬਾਣੈ ਤੇਰੈ ਜਾਉ ਜੀਉ ॥	ਸੂਹੀ ੧, ਕੁਚ, ੧ : ੬	- ੭੬੨
ਇਕਤੁ ਠਉਰ ਓਹ ਕਹੀ ਨ ਸਮਾਵੈ ॥	ਰਾਮ ੫, ੨੯, ੩ : ੨	- ੮੯੨
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥	ਸਿਰੀ ੧, ਅਸ ੯, ੪ : ੨	- ੫੮
ਇਕਤੁ ਨਾਮਿ ਸਦਾ ਰਹਿਆ ਸਮਾਇ ॥	ਬਿਲਾ ੩, ਵਾ ੨, ੧੦ : ੬	- ੮੪੩
ਇਕਤੁ ਪਤਰਿ ਭਰਿ ਉਰਕਟ ਕੁਰਕਟ ਇਕਤੁ ਪਤਰਿ ਭਰਿ ਪਾਨੀ ॥	ਆਸਾ ਕਬ, ੪, ੧ : ੧	- ੪੭੬
ਇਕਤੁ ਰੂਪਿ ਫਿਰਹਿ ਪਰਛੰਨਾ ਕੋਇ ਨ ਕਿਸ ਹੀ ਜੇਹਾ ॥	ਸੋਰ ੧, ੪, ੨ : ੨	- ੫੯੬
ਇਕ ਥੈ ਗੁਪਤੁ ਪਰਗਟੁ ਹੈ ਆਪੇ ਗੁਰਮੁਖਿ ਭ੍ਰਮੁ ਭਉ ਜਾਈ ਹੇ ॥	ਮਾਰੂ ੩, ਸੋਲਾ ੪, ੧੫ : ੩	- ੧੦੪੮
ਇਕ ਥੈ ਪੜਿ ਬੁਝੈ ਸਭੁ ਆਪੇ ਇਕ ਥੈ ਆਪੇ ਕਰੇ ਇਆਣੇ ॥	ਬਿਹਾ ੪, ਵਾਰ, ੧੧ : ੩	- ੫੫੨
ਇਕ ਦਖਿਣਾ ਹਉ ਤੈ ਪਹਿ ਮਾਗਉ ਦੇਹਿ ਆਪਣਾ ਨਾਮੁ ॥	ਪ੍ਰਭਾ ੧, ੭, ੧* : ੨	- ੧੩੨੯
ਇਕ ਦਝਹਿ ਇਕ ਦਬੀਅਹਿ ਇਕਨਾ ਕੁਤੇ ਖਾਹਿ ॥	ਸੋਰ ੪, ਵਾਰ ੧੬ ਸ, ੧, ੨ : ੧	- ੬੪੮
ਇਕ ਦਾਸੀ ਧਾਰੀ ਸਬਲ ਪਸਾਰੀ ਜੀਅ ਜੰਤ ਲੈ ਮੋਹਨਿਆ ॥	ਰਾਮ ੫, ਛੰਤ ੧, ੨ : ੪	- ੯੨੪
ਇਕ ਦਿਨ ਸੋਵਨੁ ਹੋਇਗੋ ਲਾਂਬੇ ਗੋਡ ਪਸਾਰਿ ॥	ਸਲੋ ਕਬ, ੧੨੮ : ੨	- ੧੩੭੧
ਇਕ ਦੁਇ ਮੰਦਰਿ ਇਕ ਦੁਇ ਬਾਟ ॥	ਗੋਂਡ ਕਬ, ੬, ੩ : ੧	- ੮੭੧
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥	ਸੂਹੀ ੧, ਕੁਚ, ੧ : ੨	- ੭੬੨

ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਵੀਸ ॥	ਜਪੁ ੧, ੩੨ : ੧	-	੭
ਇਕਨਾ ਅੰਦਰਿ ਮਹਲਿ ਬੁਲਾਏ ਜਾ ਆਪਿ ਤੇਰੈ ਮਨਿ ਸਚੇ ਭਾਣੇ ॥	ਬਿਹਾ ੪, ਵਾਰ, ੧੧ : ੪	-	੫੫੨
ਇਕਨਾ ਆਪਿ ਬੁਝਾਇਓਨੁ ਗੁਰਮੁਖਿ ਹਰਿ ਗਿਆਨੁ ॥	ਸੂਹੀ ੩, ਵਾਰ, ੪ : ੪	-	੭੮੬
ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ ॥	ਸਿਰੀ ੪, ਵਾਰ, ੮ : ੪	-	੮੫
ਇਕਨਾ ਸਤਿਗੁਰੁ ਮੇਲਿ ਸੁਖੁ ਦੇਵੰਹਿ ਇਕਿ ਮਨਮੁਖਿ ਧੰਧੁ ਪਿਟਾਈ ॥	ਸੂਹੀ ੪, ੧੩, ੨ : ੨	-	੭੩੫
ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ ॥	ਸੂਹੀ ੪, ੧੫, ੩ : ੨	-	੭੩੬
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥	ਸਲੋ ੧, ੧੫ : ੫	-	੧੪੧੧
ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ ॥	ਸਾਰ ੪, ਵਾਰ ੨੨ ਸ, ੧, ੨ : ੫	-	੧੨੪੬
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥	ਜਪੁ ੧, ੨ : ੪	-	੧
ਇਕਨਾ ਗਲੀਂ ਜੰਜੀਰ ਬੰਦਿ ਰਬਾਣੀਐ ॥	ਮਲਾ ੧, ਵਾਰ, ੨੧ : ੧	-	੧੨੮੭
ਇਕਨਾ ਗੁਰਮੁਖਿ ਹਉਮੈ ਮਾਰੀ ॥	ਮਾਰੂ ੩, ਅਸ ੧, ੮ : ੨	-	੧੦੧੬
ਇਕਨਾ ਘਰ ਮਹਿ ਦੇ ਵਡਿਆਈ ਇਕਿ ਭਰਮਿ ਭਵਹਿ ਅਭਿਮਾਨਾ ॥	ਬਿਲਾ ੩, ੩, ੪ : ੨	-	੭੯੭
ਇਕਨਾ ਛਤੀਹ ਅੰਮ੍ਰਿਤ ਪਾਹਿ ॥	ਮਾਝ ੧, ਵਾਰ ੧੪ ਸ, ੧, ੨ : ੨	-	੧੪੪
ਇਕਨਾ ਦਰਸਨ ਕੀ ਪਰਤੀਤਿ ਨ ਆਈਆ ਸਬਦਿ ਨ ਕਰਹਿ ਵੀਚਾਰੁ ॥	ਵਡ ੪, ਵਾਰ ੫ ਸ, ੩, ੧ : ੫	-	੫੮੭
ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ ॥	ਸੂਹੀ ੧, ਅਸ ੩, ੮ : ੧	-	੭੫੨
ਇਕਨਾ ਨਾਦ ਨ ਬੇਦ ਨ ਗੀਅ ਰੰਸੁ ਰਸ ਕਸ ਨ ਜਾਣੰਤਿ ॥	ਸਾਰ ੪, ਵਾਰ ੨੨ ਸ, ੧, ੨ : ੪	-	੧੨੪੬
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ ॥	ਸਲੋ ੧, ੧੫ : ੪	-	੧੪੧੧
ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥	ਰਾਮ ੩, ਅਸ ੫, ੧੪ : ੧	-	੯੧੨
ਇਕਨਾ ਨੋ ਸਭ ਸੋਝੀ ਆਈ ਇਕਿ ਫਿਰਦੇ ਵੇਪਰਵਾਹਾ ॥	ਸਲੋ ਫਰ, ੯੮ : ੩	-	੧੩੮੩
ਇਕਨਾ ਨੋ ਹਰਿ ਲਾਭੁ ਦੇਇ ਜੋ ਗੁਰਮੁਖਿ ਥੀਵੇ ॥	ਸਿਰੀ ੪, ਵਾਰ, ੩ : ੩	-	੮੩
ਇਕਨਾ ਨੋ ਤੁਧੁ ਏਵੈ ਭਾਵਦਾ ਮਾਇਆ ਨਾਲਿ ਪਿਆਰੁ ॥	ਮਲਾ ੧, ਵਾਰ, ੧੯ : ੪	-	੧੨੮੬
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥	ਆਸਾ ੧, ਵਾਰ, ੧੧ : ੩	-	੪੬੯
ਇਕਨਾ ਨੋ ਤੂ ਮੇਲਿ ਲੈਹਿ ਗੁਰ ਸਬਦਿ ਬੀਚਾਰਾ ॥	ਸੂਹੀ ੩, ਵਾਰ, ੨ : ੩	-	੭੮੬
ਇਕਨਾ ਨੋ ਨਾਉ ਬਖਸਿਓਨੁ ਅਸਥਿਰੁ ਹਰਿ ਸਤੀ ॥	ਰਾਮ ੩, ਵਾਰ, ੩ : ੨	-	੯੪੮
ਇਕਨਾ ਪਾਰਿ ਲੰਘਾਵਹਿ ਆਪੇ ਸਤਿਗੁਰੁ ਜਿਨ ਕਾ ਸਚੁ ਬੇੜਾ ॥	ਮਾਰੂ ੫, ਸੋਲਾ ੧੦, ੮ : ੩	-	੧੦੮੧
ਇਕਨਾ ਪ੍ਰਭੁ ਦੂਰਿ ਵਸੈ ਇਕਨਾ ਮਨਿ ਆਧਾਰੋ ਰਾਮ ॥	ਸੂਹੀ ੩, ਛੰਤ ੭, ੩ : ੨	-	੭੭੨
ਇਕਨਾ ਬਖਸਹਿ ਮੇਲਿ ਲੈਹਿ ਗੁਰਮਤੀ ਤੁਧੈ ਲਾਇਆ ॥	ਮਾਝ ੧, ਵਾਰ, ੩ : ੪	-	੧੩੯
ਇਕਨਾ ਬਖਸਿ ਲਏ ਧੁਰਿ ਲੇਖੈ ॥	ਮਾਰੂ ੩, ਸੋਲਾ ੪, ੮ : ੨	-	੧੦੪੭
ਇਕਨਾ ਭਗਤੀ ਲਾਇ ਇਕਿ ਆਪਿ ਖੁਆਇਦਾ ॥	ਸੋਰ ੪, ਵਾਰ, ੫ : ੩	-	੬੪੪
ਇਕਨਾ ਭੋਗ ਭੋਗਾਇਦਾ ਮੇਰੇ ਗੋਵਿੰਦਾ ਇਕਿ ਨਗਨ ਫਿਰਹਿ ਨੰਗ ਨੰਗੀ ਜੀਉ ॥	ਗਉ ੪, ੬੮, ੨ : ੨	-	੧੭੪
ਇਕਨਾ ਮਨ ਆਧਾਰੋ ਸਿਰਜਣਹਾਰੋ ਵਡਭਾਗੀ ਗੁਰੁ ਪਾਇਆ ॥	ਸੂਹੀ ੩, ਛੰਤ ੭, ੩ : ੩	-	੭੭੨
ਇਕਨਾ ਮਨਮੁਖਿ ਸਬਦੁ ਨ ਭਾਵੈ ਬੰਧਨਿ ਬੰਧਿ ਭਵਾਇਆਂ ॥	ਸਿਰੀ ੩, ਅਸ ੨੪, ੪ : ੧	-	੬੯
ਇਕਨਾ ਮਰਣੁ ਨ ਚਿਤਿ ਆਸ ਘਣੇਰਿਆ ॥	ਮਾਝ ੧, ਵਾਰ, ੧੧ : ੧	-	੧੪੩
ਇਕਨਾ ਮਾਰਗਿ ਪਾਇ ਇਕਿ ਉਝੜਿ ਪਾਇਦਾ ॥	ਸੋਰ ੪, ਵਾਰ, ੫ : ੪	-	੬੪੪
ਇਕਨਾ ਮੇਲਿ ਸਤਿਗੁਰੁ ਮਹਲਿ ਬੁਲਾਏ ਇਕਿ ਭਰਮਿ ਭੂਲੇ ਫਿਰਦਿਆ ॥	ਬਿਹਾ ੫, ੧, ੧ : ੪	-	੫੪੨
ਇਕਨਾ ਵਖਤ ਖੁਆਈਅਹਿ ਇਕਨ੍ਹਾ ਪੂਜਾ ਜਾਇ ॥	ਆਸਾ ੧, ਅਸ ੧੧, ੬ : ੧	-	੪੧੭
ਇਕਨਾ ਵਡੀ ਆਰਜਾ ਇਕਿ ਮਰਿ ਹੋਹਿ ਜਹੀਰ ॥	ਮਲਾ ੧, ਵਾਰ ੨੪ ਸ, ੧, ੧ : ੩	-	੧੨੮੯
ਇਕਨਿ ਕਿਨੈ ਚਾਲੀਐ ਦਰਵੇਸਾਵੀ ਰੀਤਿ ॥	ਸਲੋ ਫਰ, ੧੧੮ : ੨	-	੧੩੮੪
ਇਕ ਨਿਮਖ ਜਾ ਕੈ ਰਿਦੈ ਵਸਿਆ ਮਿਟੇ ਤਿਸਹਿ ਵਿਸੂਰਿਆ ॥	ਆਸਾ ੫, ਛੰਤ ੬, ੨ : ੪	-	੪੫੬
ਇਕ ਨਿਮਖ ਨ ਵਿਸਰਹੁ ਪਰਮਾਨੰਦਾ ॥	ਬਿਲਾ ੫, ੧੩, ੩ : ੨	-	੮੦੫
ਇਕ ਨਿਮਖ ਮਿਲਾਵਹੁ ਮੋਹਿ ਪ੍ਰਾਨਪਤੀ ਰੀ ॥	ਸੂਹੀ ੫, ੧੦, ੩ : ੨	-	੭੩੯
ਇਕ ਨਿਮਖ ਰਹਨੁ ਨ ਜਾਇ ॥	ਬਿਲਾ ੫, ਅਸ ੨, ੫ : ੫	-	੮੩੮
ਇਕਨੀ ਸੁਣਿ ਕੈ ਮੰਨਿਆ ਹਰਿ ਊਤਮ ਕਾਮੁ ॥	ਮਾਰੂ ੩, ਵਾਰ, ੧੩ : ੪	-	੧੦੯੦
ਇਕਨੀ ਗੁਰਮੁਖਿ ਬੁਝਿਆ ਹਰਿ ਆਤਮ ਰਾਮੁ ॥	ਮਾਰੂ ੩, ਵਾਰ, ੧੩ : ੩	-	੧੦੯੦
ਇਕਨੀ ਬਧੇ ਭਾਰ ਇਕਨਾ ਤਾਖਤੀ ॥	ਮਾਝ ੧, ਵਾਰ, ੧੦ : ੮	-	੧੪੨
ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥	ਸਿਰੀ ੧, ਅਸ ੧੪, ੬ : ੨	-	੬੨
ਇਕਨ੍ਹਾ ਅੰਦਰਿ ਖੋਟੁ ਨਿਤ ਖੋਟੁ ਕਮਾਵਹਿ ਓਹੁ ਜੇਹਾ ਬੀਜੇ ਤੇਹਾ ਫਲੁ ਖਾਏ ॥	ਗਉ ੪, ਵਾਰ ੭ ਸ, ੪, ੧ : ੪.	-	੩੦੨

ਇਕਨ੍ਹਾ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ ॥	ਆਸਾ ੧, ਅਸ ੧੧, ੭ : ੨	-	੪੧੭
ਇਕਨ੍ਹਾ ਹੁਕਮਿ ਸਮਾਇ ਲਏ ਇਕਨ੍ਹਾ ਹੁਕਮੇ ਕਰੇ ਵਿਣਾਸੁ ॥	ਆਸਾ ੧, ਵਾਰ ੨ ਸ, ੨, ੩ : ੨	-	੪੬੩
ਇਕਨ੍ਹਾ ਹੋਈ ਸਾਖਤੀ ਇਕਨ੍ਹਾ ਹੋਈ ਸਾਰ ॥	ਸਾਰ ੪, ਵਾਰ ੧੭ ਸ, ੧, ੧ : ੩	-	੧੨੪੪
ਇਕਨ੍ਹਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥	ਆਸਾ ੧, ਵਾਰ, ੨੩ : ੩	-	੪੭੫
ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ ॥	ਆਸਾ ੧, ਅਸ ੧੨, ੬ : ੨	-	੪੧੮
ਇਕਨ੍ਹਾ ਬਖਸਿਹਿ ਮੇਲਿ ਲੈਹਿ ਇਕਿ ਦਰਗਹ ਮਾਰਿ ਕਢੇ ਕੂੜਿਆਰ ॥	ਆਸਾ ੩, ਅਸ ੩੨, ੩ : ੨	-	੪੨੭
ਇਕਨ੍ਹਾ ਭਾਣੈ ਕਢਿ ਲਏ ਇਕਨ੍ਹਾ ਮਾਇਆ ਵਿਚਿ ਨਿਵਾਸੁ ॥	ਆਸਾ ੧, ਵਾਰ ੨ ਸ, ੨, ੩ : ੩	-	੪੬੩
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ ॥	ਆਸਾ ੧, ਵਾਰ ੨੪ ਸ, ੧, ੧ : ੨	-	੪੭੫
ਇਕਨ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹੀ ਬਧੇ ਭਾਰ ॥	ਸਾਰ ੪, ਵਾਰ ੧੭ ਸ, ੧, ੧ : ੨	-	੧੨੪੪
ਇਕ ਪੈਰਿ ਚਲੈ ਮਾਇਆ ਮੋਹੁ ਵਧਾਏ ॥	ਰਾਮ ੩, ੧, ੪ : ੨	-	੯੮੦
ਇਕ ਬਸਤੁ ਅਗੋਚਰ ਲਹੀਐ ॥	ਸੋਰ ਕਬ, ੭, ੨ : ੨	-	੬੫੬
ਇਕ ਬਾਤ ਅਨੂਪ ਸੁਨਹੁ ਨਰ ਭਾਈ ॥	ਮਾਰੂ ੧, ੮, ੪ : ੧	-	੯੯੧
ਇਕ ਬਿਨਉ ਕਰਉ ਜੀਉ ਸੁਣਿ ਕੰਤ ਪਿਆਰੇ ॥	ਗਉ ੫, ਛੰਤ ੧, ੨ : ੧	-	੨੪੭
ਇਕ ਬਿਨਉ ਬੇਨਤੀ ਕਰਉ ਗੁਰ ਆਗੈ ਮੈ ਸਾਧੂ ਚਰਨ ਪਖਾਰੇ ॥	ਨਟ ੪, ਅਸ ੧, ੨ : ੨	-	੯੮੦
ਇਕ ਭਗਤਿ ਨਾਰਾਇਨ ਹੋਇ ਸੰਗਿ ॥	ਬਸੰ ੯, ੪, ੩ : ੧	-	੧੧੮੭
ਇਕ ਭਾਇ ਇਕ ਮਨਿ ਨਾਮੁ ਵਸਿਆ ਸਤਿਗੁਰੂ ਹਮ ਮੇਲੀਆ ॥	ਬਿਲਾ ੧, ਛੰਤ ੧, ੩ : ੪	-	੮੪੩
ਇਕ ਮਨਿ ਏਕੁ ਧਿਆਈਐ ਮਨ ਕੀ ਲਾਹਿ ਭਰਾਂਤਿ ॥	ਸਿਰੀ ੫, ੮੩, ੩ : ੨	-	੪੭
ਇਕ ਮਨਿ ਪੁਰਖੁ ਧਿਆਇ ਬਰਦਾਤਾ ॥	ਸਵ ੧, ਕਲ੍ਯ, ੧ : ੧	-	੧੩੮੯
ਇਕ ਮਨਿ ਪੁਰਖੁ ਨਿਰੰਜਨੁ ਧਿਆਵਉ ॥	ਸਵ ੪, ਕਲ੍ਯ, ੧ : ੧	-	੧੩੯੬
ਇਕ ਰੰਗਿ ਰਚੈ ਰਹੈ ਲਿਵ ਲਾਇ ॥	ਰਾਮ ੧, ਓਅੰ, ੩੯ : ੮	-	੯੩੫
ਇਕ ਰਤੀ ਗੁਣ ਨ ਸਮਾਣਿਆ ਵਣਜਾਰਿਆ ਮਿਤ੍ਰਾ ਅਵਗਣ ਖੜਸਨਿ ਬੰਨਿ ॥	ਸਿਰੀ ੧, ਪਹ ੨, ੫ : ੨	-	੭੬
ਇਕ ਰਤੀ ਬਿਲਮ ਨ ਦੇਵਨੀ ਵਣਜਾਰਿਆ ਮਿਤ੍ਰਾ ਓਨੀ ਤਕੜੇ ਪਾਏ ਹਾਥ ॥	ਸਿਰੀ ੫, ਪਹ ੪, ੫ : ੨	-	੭੮
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥	ਸਲੋ ਕਬ, ੧੪ : ੨	-	੧੩੬੫
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥	ਆਸਾ ੧, ੩੨, ੪ : ੧	-	੩੫੮
ਇਕਾ ਬਾਣੀ ਇਕੁ ਗੁਰੁ ਸਬਦੁ ਵੀਚਾਰਿ ॥	ਸੋਰ ੪, ਵਾਰ ੧੦ ਸ, ੩, ੨ : ੧	-	੬੪੬
ਇਕਿ ਉਦਾਸੀ ਇਕਿ ਘਰ ਬਾਰੀ ॥	ਮਾਰੂ ੫, ਸੋਲਾ ੬, ੩ : ੨	-	੧੦੭੬
ਇਕਿ ਉਪਜਹਿ ਇਕਿ ਬਿਨਸਿ ਜਾਂਹਿ ਹੁਕਮੇ ਆਵੈ ਜਾਇ ॥	ਸਲੋ ੩, ੧੭ : ੨	-	੧੪੧੪
ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ ॥	ਸਿਰੀ ੧, ੬, ੩ : ੨	-	੧੬
ਇਕਿ ਉਪਾਏ ਵਡ ਦਰਵਾਰੀ ॥	ਮਾਰੂ ੫, ਸੋਲਾ ੬, ੩ : ੧	-	੧੦੭੬
ਇਕਿ ਅਹਿਨਿਸਿ ਨਾਮਿ ਰਤੇ ਨਿਰੰਕਾਰੀ ॥	ਮਾਰੂ ੩, ਸੋਲਾ ੩, ੧੦ : ੨	-	੧੦੪੬
ਇਕਿ ਅਗਨਿ ਜਲਾਵਹਿ ਅੰਗੁ ਆਪੁ ਵਿਗੋਵਹੀ ॥	ਮਲਾ ੧, ਵਾਰ, ੧੫ : ੬	-	੧੨੮੫
ਇਕਿ ਅਗਨਿ ਜਲਾਵਹਿ ਦੇਹ ਖਪਾਵਹਿ ॥	ਮਾਰੂ ੧, ਸੋਲਾ ੫, ੧੪ : ੨	-	੧੦੨੫
ਇਕਿ ਅਨਦਿਨੁ ਭਗਤਿ ਕਰਹਿ ਦਿਨੁ ਰਾਤੀ ਰਾਮ ਨਾਮੁ ਉਰਿ ਧਾਰੀ ॥	ਰਾਮ ੩, ਅਸ ੪, ੪ : ੧	-	੯੧੧
ਇਕਿ ਅੰਨੁ ਨ ਖਾਹਿ ਮੂਰਖ ਤਿਨਾ ਕਿਆ ਕੀਜਈ ॥	ਮਲਾ ੧, ਵਾਰ, ੧੭ : ੪	-	੧੨੮੫
ਇਕਿ ਅਪਨੈ ਸੁਆਇ ਆਇ ਬਹਹਿ ਗੁਰ ਆਗੈ - ਜਿਉ ਬਗੁਲ ਸਮਾਧਿ ਲਗਾਈਐ ॥	ਰਾਮ ੪, ੪, ੩ : ੨	-	੮੮੧
ਇਕਿ ਆਖਿ ਆਖਹਿ ਸਬਦੁ ਭਾਖਹਿ ਅਰਧ ਉਰਧ ਦਿਨੁ ਰਾਤਿ ॥	ਸਾਰ ੪, ਵਾਰ ੬ ਸ, ੧, ੨ : ੨	-	੧੨੩੯
ਇਕਿ ਆਪਣੀ ਸਿਫਤੀ ਲਾਇਅਨੁ ਦੇ ਸਤਿਗੁਰ ਮਤੀ ॥	ਰਾਮ ੩, ਵਾਰ, ੩ : ੧	-	੯੪੮
ਇਕਿ ਆਪਣੈ ਭਾਣੈ ਕਢਿ ਲਇਅਨੁ ਆਪੇ ਲਇਓਨੁ ਮਿਲਾਇ ॥	ਸਿਰੀ ੩, ੫੮, ੩ : ੨	-	੩੬
ਇਕਿ ਆਪੇ ਉਝੜਿ ਪਾਇਅਨੁ ਇਕਿ ਭਗਤੀ ਲਾਇਅਨੁ ॥	ਰਾਮ ੩, ਵਾਰ, ੨੧ : ੩	-	੯੫੬
ਇਕਿ ਆਪੇ ਆਪਿ ਖੁਆਇਅਨੁ ਦੂਜੈ ਛਡਿਅਨੁ ਲਾਇ ॥	ਸਿਰੀ ੩, ੫੮, ੪ : ੨	-	੩੬
ਇਕਿ ਆਪੇ ਹੀ ਆਪਿ ਲਾਇਅਨੁ ਗੁਰ ਤੇ ਸੁਖੁ ਪਾਇਆ ॥	ਸੂਹੀ ੩, ਵਾਰ, ੧੨ : ੨	-	੭੮੯
ਇਕਿ ਆਪੇ ਕਾਢਿ ਲਏ ਪ੍ਰਭਿ ਆਪੇ ਗੁਰ ਸੇਵਾ ਪ੍ਰਭਿ ਲਾਏ ॥	ਭੈਰ ੩, ੧੧, ੩ : ੧	-	੧੧੩੦
ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥	ਆਸਾ ੩, ਅਸ ੩੫, ੭ : ੧	-	੪੨੯
ਇਕਿ ਆਪੇ ਬਖਸਿ ਮਿਲਾਇਅਨੁ ਦੁਬਿਧਾ ਤਜਿ ਵਿਕਾਰ ॥	ਵਡ ੪, ਵਾਰ ੨੧ ਸ, ੩, ੧ : ੪	-	੫੯੪
ਇਕਿ ਆਪੇ ਭਰਮਿ ਭੁਲਾਇਅਨੁ ਤਿਨ ਨਿਹਫਲ ਕਾਮੁ ॥	ਮਾਰੂ ੩, ਵਾਰ, ੧੩ : ੨	-	੧੦੯੦
ਇਕਿ ਆਵਹਿ ਇਕਿ ਜਾਹਿ ਉਠਿ ਬਿਨੁ ਨਾਵੈ ਮਰਿ ਜਾਤੀ ॥	ਮਾਝ ੧, ਵਾਰ, ੧ : ੪	-	੧੩੮

ਇਕਿ ਨਗਨ ਫਿਰਹਿ ਦਿਨੁ ਰਾਤਿ ਨੀਂਦ ਨ ਸੋਵਹੀ ॥	ਮਲਾ ੧, ਵਾਰ, ੧੫ : ੫	-	੧੨੮੫
ਇਕਿ ਜੰਤ ਭਰਮਿ ਭੁਲੇ ਤਿਨਿ ਸਹਿ ਆਪਿ ਭੁਲਾਏ ॥	ਆਸਾ ੩, ਛੰਤ ੭, ੯ : ੧	-	੪੪੧
ਇਕਿ ਜਨ ਸਾਚੈ ਆਪੇ ਲਾਏ ॥	ਮਾਰੂ ੩, ਸੋਲਾ ੧੦, ੨ : ੨	-	੧੦੫੩
ਇਕਿ ਜਪ ਤਪ ਕਰਿ ਕਰਿ ਤੀਰਥ ਨਾਵਹਿ ॥	ਮਾਰੂ ੧, ਸੋਲਾ ੪, ੧੨ : ੧	-	੧੦੨੪
ਇਕਿ ਜਾਗੰਦੇ ਨਾ ਲਹਨਿ੍ ਇਕਨ੍ਾ ਸੁਤਿਆ ਦੇਇ ਉਠਾਲਿ ॥	ਸਲੋ ਫਰ, ੧੧੩ : ੨	-	੧੩੮੪
ਇਕਿ ਜੈਨੀ ਉਝੜ ਪਾਇ ਧੁਰਹੁ ਖੁਆਇਆ ॥	ਮਲਾ ੧, ਵਾਰ, ੧੬ : ੧	-	੧੨੮੫
ਇਕਿ ਤਤੇ ਇਕਿ ਬੋਲਨਿ ਮਿਠੇ ॥	ਮਾਰੂ ੫, ਅਸ ੮, ੧ : ੨	-	੧੦੧੯
ਇਕਿ ਤਪਸੀ ਬਨ ਮਹਿ ਤਪੁ ਕਰਹਿ ਨਿਤ ਤੀਰਥ ਵਾਸਾ ॥	ਆਸਾ ੧, ਅਸ ੧੪, ੫ : ੧	-	੪੧੯
ਇਕਿ ਤੀਰਥਿ ਨਾਤਾ ॥	ਸਿਰੀ ੫, ਅਸ ੨੭, ੫ : ੩	-	੭੧
ਇਕਿ ਤੀਰਥਿ ਨਾਵਹਿ ਅੰਨੁ ਨ ਖਾਵਹਿ ॥	ਮਾਰੂ ੧, ਸੋਲਾ ੫, ੧੪ : ੧	-	੧੦੨੫
ਇਕਿ ਤੁਝ ਹੀ ਕੀਏ ਰਾਜੇ ਇਕਨਾ ਭਿਖ ਭਵਾਈਆ ॥	ਵਡ ੧, ਛੰਤ ੨, ੧ : ੪	-	੫੬੬
ਇਕਿ ਦਰਿ ਸੇਵਹਿ ਦਰਦੁ ਵਞਾਏ ॥	ਮਾਰੂ ੧, ਸੋਲਾ ੮, ੧੬ : ੧	-	੧੦੨੮
ਇਕਿ ਦਰਿ ਘਰਿ ਸਾਚੈ ਦੇਖਿ ਹਦੂਰਿ ॥	ਬਿਲਾ ੧, ਥਿਤੀ, ੬ : ੬	-	੮੩੯
ਇਕਿ ਦਾਤੇ ਇਕ ਮੰਗਤੇ ਸਭਨਾ ਸਿਰਿ ਸੋਈ ॥	ਮਲਾ ੧, ਵਾਰ, ੧੨ : ੬	-	੧੨੮੩
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥	ਆਸਾ ੪, ਸੋਪੁ ੧, ੨ : ੨	-	੧੧
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥	ਆਸਾ ੪, ਸੋਦ ੨, ੨ : ੨	-	੩੪੮
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥	ਰਾਮ ੩, ਅਸ ੫, ੮ : ੧	-	੯੧੨
ਇਕਿ ਦਾਤੇ ਇਕਿ ਮੰਗਤੇ ਨਾਮੁ ਤੇਰਾ ਪਰਵਾਣੁ ॥	ਸੂਹੀ ੩, ਵਾਰ ੧੪ ਸ, ੧, ੨ : ੨	-	੭੯੦
ਇਕਿ ਦੂਜੈ ਭਾਇ ਖੁਆਇਅਨੁ ਹਉਮੈ ਵਿਚਿ ਵਿਆਪੇ ॥	ਸੂਹੀ ੩, ਵਾਰ, ੧੩ : ੨	-	੭੮੯
ਇਕਿ ਦੇ ਖਾਹਿ ਨਿਖੁਟੈ ਨਾਹੀ ਇਕਿ ਸਦਾ ਫਿਰਹਿ ਫਕੀਰ ॥	ਮਲਾ ੧, ਵਾਰ ੨੪ ਸ, ੧, ੧ : ੪	-	੧੨੮੯
ਇਕਿ ਧਰਨਿ ਗਗਨ ਮਹਿ ਠਉਰ ਨ ਪਾਵਹਿ ॥	ਆਸਾ ੧, ੧੫, ੧ : ੩	-	੩੫੩
ਇਕਿ ਧੁਰਿ ਪਵਿਤ ਪਾਵਨ ਹਹਿ ਤੁਧੁ ਨਾਮੇ ਲਾਏ ॥	ਆਸਾ ੩, ਅਸ ੩੨, ੪ : ੧	-	੪੨੭
ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥	ਪ੍ਰਭਾ ੧, ਅਸ ੭, ੧ : ੧	-	੧੩੪੫
ਇਕਿ ਜਟਾ ਬਿਕਟ ਬਿਕਰਾਲ ਕੁਲੁ ਘਰੁ ਖੋਵਹੀ ॥	ਮਲਾ ੧, ਵਾਰ, ੧੫ : ੪	-	੧੨੮੪
ਇਕਿ ਨਚਿ ਨਚਿ ਪੂਰਹਿ ਤਾਲ ਭਗਤਿ ਨ ਕੀਜਈ ॥	ਮਲਾ ੧, ਵਾਰ, ੧੭ : ੩	-	੧੨੮੫
ਇਕਿ ਨਾਗੇ ਭੂਖੇ ਭਵਹਿ ਭਵਾਏ ॥	ਮਾਰੂ ੧, ਸੋਲਾ ੫, ੧੩ : ੧	-	੧੦੨੫
ਇਕਿ ਨਿਹਾਲੀ ਪੈ ਸਵਨਿ੍ ਇਕਿ ਉਪਰਿ ਰਹਨਿ ਖੜੇ ॥	ਆਸਾ ੧, ਵਾਰ ੨੪ ਸ, ੧, ੧ : ੩	-	੪੭੫
ਇਕਿ ਨਿਰੰਕਾਰੀ ਨਾਮ ਆਧਾਰਿ ॥	ਮਾਝ ੧, ਵਾਰ ੧੪ ਸ, ੧, ੨ : ੫	-	੧੪੪
ਇਕਿ ਨਿਰਧਨ ਸਦਾ ਭਉਕਦੇ ਇਕਨਾ ਭਰੇ ਤੁਜਾਰਾ ॥	ਮਾਝ ੧, ਵਾਰ, ੭ : ੬	-	੧੪੧
ਇਕਿ ਪਉਣ ਸੁਮਾਰੀ ਪਉਣ ਸੁਮਾਰਿ ॥	ਮਾਝ ੧, ਵਾਰ ੧੪ ਸ, ੧, ੨ : ੪	-	੧੪੪
ਇਕਿ ਪੰਚਾ ਮਾਰਿ ਸਬਦਿ ਹੈ ਲਾਗੇ ॥	ਮਾਰੂ ੩, ਸੋਲਾ ੨, ੧੨ : ੧	-	੧੦੪੫
ਇਕਿ ਪਠਾਏ ਦੇਸ ਦਿਸੰਤਰਿ ॥	ਮਾਰੂ ੫, ਸੋਲਾ ੧੦, ੫ : ੨	-	੧੦੮੧
ਇਕਿ ਪੜਹਿ ਸੁਣਹਿ ਗਾਵਹਿ ਪਰਭਾਤਿਹਿ ਕਰਹਿ ਇਸ੍ਨਾਨੁ ॥	ਸਵ ੪, ਗਯੰ, ੪ : ੨	-	੧੪੦੨
ਇਕਿ ਪਾਖੰਡੀ ਨਾਮਿ ਨ ਰਾਚਹਿ ਇਕ ਹਰਿ ਹਰਿ ਚਰਣੀ ਰੇ ॥	ਮਾਰੂ ੧, ੪, ੫ : ੧	-	੯੯੦
ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ॥	ਸੋਰ ੪, ਵਾਰ ੧੬ ਸ, ੧, ੨ : ੨	-	੬੪੮
ਇਕਿ ਪਾਧੇ ਪੰਡਿਤ ਮਿਸਰ ਕਹਾਵਹਿ ॥	ਰਾਮ ੧, ਅਸ ੪, ੭ : ੧	-	੯੦੪
ਇਕਿ ਪਾਲਾ ਕਕਰੁ ਭੰਨਿ ਸੀਤਲੁ ਜਲੁ ਹੇਂਵਹੀ ॥	ਮਲਾ ੧, ਵਾਰ, ੧੫ : ੨	-	੧੨੮੪
ਇਕਿ ਪਿਰੁ ਹਦੂਰਿ ਨ ਜਾਣਨੀ ਦੂਜੈ ਭਰਮਿ ਭੁਲਾਇ ॥	ਆਸਾ ੩, ਅਸ ੩੩, ੨ : ੧	-	੪੨੮
ਇਕਿ ਪਿਰੁ ਰਾਵਹਿ ਆਪਣਾ ਹਉ ਕੈ ਦਰਿ ਪੂਛਉ ਜਾਇ ॥	ਸਿਰੀ ੩, ੬੨, ੧ : ੧	-	੩੮
ਇਕਿ ਫਿਰਹਿ ਉਦਾਸੀ ਤਿਨ੍ ਕਾਮਿ ਵਿਆਪੈ ॥	ਆਸਾ ੫, ੧, ੨ : ੧	-	੩੭੦
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥	ਰਾਮ ੩, ਅਨੰ, ੧੬ : ੪	-	੯੧੯
ਇਕਿ ਬਹਿ ਸੁਨਹਿ ਸੁਨਾਵਹਿ ਕਾਨਾਂ ॥	ਮਾਰੂ ੧, ਸੋਲਾ ੨੨, ੧੧ : ੨	-	੧੦੪੩
ਇਕਿ ਬਨ ਮਹਿ ਬੈਸਹਿ ਡੂਗਰਿ ਅਸਥਾਨੁ ॥	ਰਾਮ ੧, ਅਸ ੬, ੩ : ੧	-	੯੦੫
ਇਕਿ ਬਾਂਧੇ ਇਕਿ ਢੀਲਿਆ ਇਕਿ ਸੁਖੀਏ ਹਰਿ ਪ੍ਰੀਤਿ ॥	ਮਾਰੂ ੩, ਵਾਰ ੧ ਸ, ੪, ੨ : ੨	-	੧੦੮੭
ਇਕਿ ਬਿੰਦੁ ਜਤਨ ਕਰਿ ਰਾਖਦੇ ਸੇ ਜਤੀ ਕਹਾਵਹਿ ॥	ਆਸਾ ੧, ਅਸ ੧੪, ੬ : ੧	-	੪੧੯
ਇਕਿ ਬਿਨਸੈ ਇਕ ਅਸਥਿਰੁ ਮਾਨੈ ਅਚਰਜੁ ਲਖਿਓ ਨ ਜਾਈ ॥	ਗਉ ੯, ੨, ੧*: ੨	-	੨੧੯
ਇਕਿ ਬੈਸਾਇ ਰਖੇ ਗ੍ਰਿਹ ਅੰਤਰਿ ॥	ਮਾਰੂ ੫, ਸੋਲਾ ੧੦, ੫ : ੧	-	੧੦੮੧

ਇਕੁ ਖਿਨੁ ਹਰਿ ਪ੍ਰਭਿ ਕਿਰਪਾ ਧਾਰੀ ਗੁਨ ਗਾਏ ਰਸਕ ਰਸੀਕ ॥	ਪ੍ਰਭਾ ੪, ੩, ੧ : ੧	-	੧੩੩੫
ਇਕੁ ਖਿਨੁ ਹਿਰਦੈ ਸਾਂਤਿ ਨ ਆਵੈ ਜੋਗੀ ਬਹੁੜਿ ਬਹੁੜਿ ਉਠਿ ਧਾਵੈ ਜੀਉ ॥	ਮਾਝ ੫, ੧੨, ੩ : ੩	-	੯੮
ਇਕੁ ਖਿਨੁ ਤਿਸੁ ਬਿਨੁ ਜੀਵਣਾ ਬਿਰਥਾ ਜਨਮੁ ਜਣਾ ॥	ਮਾਝ ੫, ਬਾਰਾ, ੨ : ੪	-	੧੩੩
ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥	ਟੋਡੀ ੫, ੨੪, ੧*: ੨	-	੭੧੬
ਇਕੁ ਖਿਨੁ ਲੇਹਿ ਨ ਹਰਿ ਕੋ ਨਾਮ ॥	ਗਉ ਕਬ, ੧੬, ੨ : ੨	-	੩੨੬
ਇਕੁ ਛਿਜਹਿ ਬਿਆ ਲਤਾੜੀਅਹਿ ॥	ਸਲੋ ਫਰ, ੧੬ : ੩	-	੧੩੭੮
ਇਕੁ ਜਾਚਿਕੁ ਮੰਗੈ ਦਾਨੁ ਦੁਆਰੈ ॥	ਮਾਰੂ ੫, ਸੋਲਾ ੫, ੯ : ੧	-	੧੦੭੬
ਇਕੁ ਤਿਲੁ ਤਾ ਕਾ ਮਹਲੁ ਨ ਪਾਵੈ ॥	ਵਡ ੫, ੧, ੧ : ੪	-	੫੬੨
ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ ॥	ਸਿਰੀ ੫, ਛੰਤ ੩, ੩ : ੬	-	੮੧
ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥	ਸਿਰੀ ੧, ਅਸ ੧੦, ੫ : ੧	-	੫੯
ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥	ਸਿਰੀ ੩, ੫੫, ੧ : ੩	-	੩੫
ਇਕੁ ਤਿਲੁ ਪਿਆਰਾ ਵੀਸਰੈ ਰੋਗੁ ਵਡਾ ਮਨ ਮਾਹਿ ॥	ਸਿਰੀ ੧, ੨੦, ੧ : ੧	-	੨੧
ਇਕੁ ਤਿਲੁ ਪ੍ਰਭੂ ਨ ਵੀਸਰੈ ਜਿਨਿ ਸਭੁ ਕਿਛੁ ਦੀਨਾ ਰਾਮ ॥	ਬਿਲਾ ੫, ਛੰਤ ੫, ੨ : ੧	-	੮੪੮
ਇਕੁ ਤਿਲੁ ਭੂਲੈ ਬਹੁਰਿ ਪਛੁਤਾਨਿਆ ॥	ਗਉ ੧, ਅਸ ੯, ੧੦ : ੩	-	੨੨੫
ਇਕੁ ਥਿਰੁ ਸਚਾ ਸਾਲਾਹਣਾ ਜਿਨ ਮਨਿ ਸਚਾ ਭਾਇਆ ॥	ਮਲਾ ੧, ਵਾਰ, ੨੫ : ੮	-	੧੨੯੦
ਇਕੁ ਦਮੁ ਸਾਚਾ ਵੀਸਰੈ ਸਾ ਵੇਲਾ ਬਿਰਥਾ ਜਾਇ ॥	ਗੂਜ ੩, ਅਸ ੧, ੯ : ੧	-	੫੦੬
ਇਕੁ ਦਾਤਾ ਸਭਿ ਮੰਗਤੇ ਫਿਰਿ ਦੇਖਹਿ ਆਕਾਰੁ ॥	ਸਾਰ ੪, ਵਾਰ ੧੨ ਸ, ੧, ੨ : ੪	-	੧੨੪੨
ਇਕੁ ਦਾਤਾ ਸਭੁ ਜਗਤੁ ਭਿਖਾਰੀਆ ਹਰਿ ਜਾਚਹਿ ਸਭ ਮੰਗ ਮੰਗਨਾ ॥	ਕਾਨ ੪, ਵਾਰ, ੨ : ੩	-	੧੩੧੩
ਇਕੁ ਦਾਤਾਰੁ ਸਗਲ ਹੈ ਜਾਚਿਕ ਦੇਹਿ ਦਾਨੁ ਸ੍ਰਿਸਟੀਜਾ ਹੇ ॥	ਮਾਰੂ ੫, ਸੋਲਾ ੩, ੯ : ੩	-	੧੦੭੪
ਇਕੁ ਦਾਨੁ ਮੰਗੈ ਨਾਨਕੁ ਵੇਚਾਰਾ ਹਰਿ ਦਾਸਨਿ ਦਾਸੁ ਕਰਾਈ ॥	ਸੂਹੀ ੪, ਅਸ ੧, ੨੪ : ੧	-	੭੫੮
ਇਕੁ ਦੂਖੁ ਸਕਤਵਾਰ ਜਮਦੂਤ ॥	ਮਲਾ ੧, ੭, ੧ : ੨	-	੧੨੫੬
ਇਕੁ ਦੁਖੁ ਰਾਮ ਰਾਇ ਕਾਟਹੁ ਮੇਰਾ ॥	ਗਉ ਕਬ, ੩੨, ੧*: ੧	-	੩੨੯
ਇਕੁ ਦੁਖੁ ਰੋਗੁ ਲਗੈ ਤਨਿ ਧਾਇ ॥	ਮਲਾ ੧, ੭, ੧ : ੩	-	੧੨੫੬
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥	ਗਉ ੪, ਵਾਰ, ੧੬ : ੪	-	੩੦੯
ਇਕੁ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਿ ਹਉ ਪਿਰਹੁ ਵਿਛੋੜੀ ॥	ਵਡ ੧, ੧, ੧ : ੧੪	-	੫੫੮
ਇਕੁ ਨਾਉ ਤੇਰਾ ਮੈ ਫਬੋ ॥	ਸੋਰ ਕਬ, ੧੧, ੪ : ੨	-	੬੫੬
ਇਕੁ ਨਾਮੁ ਬੋਵਹੁ ਬੋਵਹੁ ॥	ਬਸੰ ੫, ੧੮, ੨ : ੨	-	੧੧੮੫
ਇਕੁ ਨਿਰੰਜਨੁ ਰਵਿ ਰਹਿਆ ਭਾਉ ਦੁਯਾ ਕੁਠਾ ॥	ਗਉ ੫, ਵਾਰ, ੧੩ : ੪	-	੩੨੧
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥	ਸਿਰੀ ੫, ੭੯, ੧ : ੧	-	੪੫
ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥	ਸੋਰ ੩, ੪, ੧ : ੨	-	੬੦੧
ਇਕੁ ਪਲੁ ਦਿਨਸੁ ਮੋ ਕਉ ਕਬਹੁ ਨ ਬਿਹਾਵੈ ॥	ਆਸਾ ੫, ੧੫, ੧*: ੧	-	੩੭੪
ਇਕੁ ਪਲੁ ਬਿਸਰਤ ਨਹੀ ਸੁਖ ਸਾਗਰੁ ਨਾਮੁ ਨਵੈ ਨਿਧਿ ਪਾਈ ॥	ਮਲਾ ੫, ੧੦, ੧ : ੧	-	੧੨੬੮
ਇਕੁ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ ॥	ਸਲੋ ਫਰ, ੧੨੯ : ੧	-	੧੩੮੪
ਇਕੁ ਬਿੰਨਿ ਦੁਗਣ ਜੁ ਤਉ ਰਹੈ ਜਾ ਸੁਮੰਤ੍ਰਿ ਮਾਨਵਹਿ ਲਹਿ ॥	ਸਵ ੩, ਜਾਲ, ੧੪ : ੫	-	੧੩੯੫
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥	ਸੂਹੀ ੩, ਵਾਰ ੧੨ ਸ, ੧, ੨ : ੨	-	੭੮੯
ਇਕੁ ਮਨੁ ਇਕੁ ਵਰਤਦਾ ਜਿਤੁ ਲਗੈ ਸੋ ਥਾਇ ਪਾਇ ॥	ਗਉ ੪, ਵਾਰ ੭ ਸ, ੪, ੨ : ੧	-	੩੦੩
ਇਕੁ ਮਾਗਉ ਦਾਨੁ ਗੋਬਿਦ ਸੰਤ ਰੇਨਾ ॥	ਮਾਰੂ ੫, ਸੋਲਾ ੧੧, ੧੮ : ੨	-	੧੦੮੩
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥	ਬਸੰ ਕਬ, ੪, ੩ : ੩	-	੧੧੯੪
ਇਕੁ ਲਖੁ ਪੂਤ ਸਵਾ ਲਖੁ ਨਾਤੀ ॥	ਆਸਾ ਕਬ, ੨੧, ੨ : ੧	-	੪੮੧
ਇਕੁ ਲਖੁ ਲਹਨਿ ਬਹਿਠੀਆ ਲਖੁ ਲਹਨਿ ਖੜੀਆ ॥	ਆਸਾ ੧, ਅਸ ੧੧, ੩ : ੧	-	੪੧੭
ਇਕੁ ਵਿਸਾਰਿ ਦੂਜੈ ਲੋਭਾਇਆ ॥	ਮਾਝ ੩, ਅਸ ੪, ੨ : ੨	-	੧੧੧
ਇਕੋ ਆਪਿ ਫਿਰੈ ਪਰਛੰਨਾ ॥	ਮਾਝ ੩, ਅਸ ੪, ੧ : ੧	-	੧੧੧
ਇਕੋ ਸਤਿਗੁਰੁ ਜਾਗਤਾ ਹੋਰੁ ਜਗੁ ਸੂਤਾ ਮੋਹਿ ਪਿਆਸਿ ॥	ਵਡ ੪, ਵਾਰ ੧੭ ਸ, ੩, ੨ : ੧	-	੫੯੨
ਇਕੋ ਸਿਰਜਣਹਾਰੁ ਨਾਨਕ ਬਿਆ ਨ ਪਸੀਐ ॥	ਗੂਜ ੫, ਵਾਰ ੧੩ ਸ, ੫, ੧ : ੨	-	੫੨੧
ਇਕੋ ਹੁਕਮੁ ਵਰਤਦਾ ਏਕਾ ਸਿਰਿ ਕਾਰਾ ॥	ਆਸਾ ੩, ਅਸ ੨੭, ੫ : ੧	-	੪੨੫
ਇਕੋ ਕੰਤੁ ਸਬਾਈਆ ਜਿਤੀ ਦਰਿ ਖੜੀਆਹ ॥	ਸੂਹੀ ੩, ਵਾਰ ੧੫ ਸ, ੧, ੨ : ੧	-	੭੯੦

ਇਨ ਮੈ ਕਛੁ ਸਾਚੋ ਨਹੀ ਨਾਨਕ ਬਿਨੁ ਭਗਵਾਨ ॥	ਸਲੋ ੯, ੨੩ : ੨	-	੧੪੨੭
ਇਨ ਮੈ ਕਛੁ ਤੇਰੋ ਨਹੀ ਨਾਨਕ ਕਹਿਓ ਬਖਾਨਿ ॥	ਸਲੋ ੯, ੪੧ : ੨	-	੧੪੨੮
ਇਨ ਮੈਂ ਕਛੁ ਤੇਰੋ ਰੇ ਨਾਹਨਿ ਦੇਖੋ ਸੋਚ ਬਿਚਾਰੀ ॥	ਗਉ ੯, ੮, ੧ : ੨	-	੨੨੦
ਇਨ ਲੋਗਨ ਸਿਉ ਹਮ ਭਏ ਬੈਰਾਈ ॥	ਪ੍ਰਭਾ ੫, ਅਸ ੧, ੭ : ੧	-	੧੩੪੭
ਇਨਿ ਸਤਗੁਰੁ ਸੇਵਿ ਸਬਦ ਰਸੁ ਪਾਯਾ ਨਾਮੁ ਨਿਰੰਜਨ ਉਰਿ ਧਰਿਆ ॥	ਸਵ ੪, ਕਲ੍ਯ, ੧ : ੧੦	-	੧੩੯੬
ਇਨਿ ਹਿੰਦੂ ਮੇਰਾ ਮਲਿਆ ਮਾਨੁ ॥	ਭੈਰ ਨਾਮ, ੧੦, ੯ : ੨	-	੧੧੬੫
ਇਨਿ ਦੁਬਿਧਾ ਘਰ ਬਹੁਤੇ ਗਾਲੇ ॥	ਮਾਰੂ ੧, ਸੋਲਾ ੯, ੧੩ : ੨	-	੧੦੨੯
ਇਨਿ ਮਨਿ ਡੀਠੀ ਸਭ ਆਵਣ ਜਾਣੀ ॥	ਮਾਝ ੩, ਅਸ ੧੮, ੩ : ੨	-	੧੨੦
ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥	ਸੋਰ ੧, ੨, ੧*: ੨	-	੫੯੫
ਇਨਿ ਮਾਇਆ ਤ੍ਰੈ ਗੁਣ ਬਸਿ ਕੀਨੇ ॥	ਗਉ ੫, ਬਾਅ, ੭ : ੩	-	੨੫੧
'ਇਨੀ ਬਾਤੀ ਸਹੁ ਪਾਈਐ ਨਾਹੀ ਭਈ ਕਾਮਣਿ ਇਆਣੀ ॥	ਤਿਲੰ ੧, ੪, ੨ : ੫	-	੭੨੨
ਇਨ੍ ਸਿਉ ਪ੍ਰੀਤਿ ਕਰੀ ਘਨੇਰੀ ॥	ਆਸਾ ੫, ੮੭, ੧ : ੧	-	੩੯੨
ਇਨ੍ ਕੈ ਕਿਛੁ ਹਾਥਿ ਨਹੀ ਕਹਾ ਕਰਹਿ ਇਹਿ ਬਪੁੜੇ ਇਨ੍ ਕਾ ਵਾਹਿਆ ਕਛੁ ਨ ਵਸਾਈ ॥	ਗੋਂਡ ੪, ੧, ੨ : ੨	-	੮੫੯
ਇਨ੍ ਬਿਧਿ ਨਗਰੁ ਵੁਠਾ ਮੇਰੇ ਭਾਈ ॥	ਆਸਾ ੫, ਅਸ ੧, ੧*: ੧	-	੪੩੦
ਇਨ੍ ਬਿਧਿ ਪਾਸਾ ਢਾਲਹੁ ਬੀਰ ॥	ਬਸੰ ੫, ੧੯, ੧*: ੧	-	੧੧੮੫
ਇਨ੍ ਮੁੰਡੀਅਨ ਭਜਿ ਸਰਨਿ ਕਬੀਰ ॥	ਗੋਂਡ ਕਬ, ੬, ੪ : ੪	-	੮੭੧
ਇਨ੍ ਮੁੰਡੀਅਨ ਮੇਰਾ ਘਰੁ ਧੁੰਧਰਾਵਾ ॥	ਆਸਾ ਕਬ, ੩੩, ੧*: ੧	-	੪੮੪
ਇਨ੍ ਮੁੰਡੀਅਨ ਮੇਰੀ ਜਾਤਿ ਗਵਾਈ ॥	ਆਸਾ ਕਬ, ੩੩, ੨ : ੨	-	੪੮੪
ਇਨ੍ਹ ਮੈ ਕਛੁ ਨਾਹਿ ਤੇਰੋ ਕਾਲ ਅਵਧ ਆਈ ॥	ਧਨਾ ਕਬ, ੫, ੧ : ੨	-	੬੯੨
ਇਨਿ੍ ਮਾਇਆ ਜਗਦੀਸ ਗੁਸਾਈ ਤੁਮ੍ਰੇ ਚਰਨ ਬਿਸਾਰੇ ॥	ਬਿਲਾ ਕਬ, ੯, ੧*: ੧	-	੮੫੭
ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ ॥	ਵਡ ੧, ਅਲਾ ੪, ੩ : ੫	-	੫੮੧
ਇਲਤਿ ਕਾ ਨਾਉ ਚਉਧਰੀ ਕੂੜੀ ਪੂਰੇ ਥਾਉ ॥	ਮਲਾ ੧, ਵਾਰ ੨੨ ਸ, ੨, ੧ : ੩	-	੧੨੮੮
ਇਵ ਕਹੈ ਨਾਨਕੁ ਸੋ ਬੈਰਾਂਗੀ ਅਨਦਿਨੁ ਹਰਿ ਲਿਵ ਲਾਵਏ ॥	ਆਸਾ ੩, ਛੰਤ ੭, ੨ : ੬	-	੪੪੦
ਇਵ ਛੂਟੈ ਫਿਰਿ ਫਾਸ ਨ ਪਾਇ ॥	ਰਾਮ ੧, ਓਅੰ, ੩੯ : ੯	-	੯੩੫
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥	ਰਾਮ ਬੇਣੀ, ੧, ੧ : ੧	-	੯੭੪
ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥	ਰਾਮ ਨਾਮ, ੨, ੨ : ੧	-	੯੭੩
ਇੜਾ ਪਿੰਗੁਲਾ ਸੁਖਮਨ ਬੰਦੇ ਏ ਅਵਗਨ ਕਤ ਜਾਹੀ ॥	ਗਉ ਕਬ, ਅਸ ੫੨, ੧ : ੨	-	੩੩੪
ਈਸ ਮਹੇਸੁਰੁ ਸੇਵ ਤਿਨ੍ਹੀ ਅੰਤੁ ਨ ਪਾਇਆ ॥	ਮਲਾ ੧, ਵਾਰ, ੩ : ੫	-	੧੨੭੯
ਈਸਰੁ ਬ੍ਰਹਮਾ ਸੇਵਦੇ ਅੰਤੁ ਤਿਨ੍ਹੀ ਨ ਲਹੀਆ ॥	ਗੂਜ ੩, ਵਾਰ, ੧੯ : ੩	-	੫੧੬
ਈਸਰੁ ਬ੍ਰਹਮਾ ਦੇਵੀ ਦੇਵਾ ॥	ਮਾਰੂ ੧, ਸੋਲਾ ੧੪, ੩ : ੧	-	੧੦੩੪
ਈਹਾ ਊਹਾਂ ਉਨ ਸੰਗਿ ਕਾਮੁ ॥	ਆਸਾ ੫, ੨੩, ੧ : ੨	-	੩੭੬
ਈਹਾ ਊਹਾ ਏਕੈ ਓਹੀ ॥	ਰਾਮ ੫, ਅਸ ੨, ੭ : ੧	-	੯੧੩
ਈਹਾ ਊਹਾ ਸਦਾ ਸੁਹੇਲੀ ॥	ਗਉ ੫, ੮੪, ੩ : ੩	-	੧੮੦
ਈਹਾ ਊਹਾ ਸਰਬ ਸੁਖਦਾਤਾ ਸਗਲ ਘਟਾ ਪ੍ਰਤਿਪਾਰੇ ॥	ਗਉ ੫, ੧੩੮*, ੧*: ੨	-	੨੧੦
ਈਹਾ ਊਹਾ ਸਰਬ ਥੋਕ ਕੀ ਜਿਸਹਿ ਹਮਾਰੀ ਚਿੰਦ ॥	ਧਨਾ ੫, ੮, ੧*: ੨	-	੬੭੨
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥	ਨਟ ੫, ੨, ੧ : ੨	-	੯੭੮
ਈਹਾ ਊਹਾ ਕਾਮਿ ਨ ਪ੍ਰਾਨੀ ॥	ਆਸਾ ੫, ੯੭, ੧ : ੨	-	੩੯੪
ਈਹਾਂ ਊਹਾਂ ਚਰਣ ਪੂਜਾਰੇ ॥	ਪ੍ਰਭਾ ੫, ੧੦, ੩ : ੩	-	੧੩੪੦
ਈਹਾ ਊਹਾ ਜੋ ਕਾਮਿ ਤੇਰੈ ॥	ਗਉ ੫, ਅਸ ੨, ੧*: ੨	-	੨੩੬
ਈਹਾ ਊਹਾ ਤੁਹਾਰੋ ਧੋਰਾ ॥	ਸੋਰ ੫, ੧੮, ੧*: ੨	-	੬੧੩
ਈਹਾ ਊਹਾ ਤੁਮ ਰਖੇ ॥	ਗਉ ੫, ੧੪੩*, ੩ : ੧	-	੨੧੧
ਈਹਾਂ ਊਹਾਂ ਤੂ ਦੀਬਾਣੁ ॥	ਭੈਰ ੫, ੩੯, ੩ : ੪	-	੧੧੪੭
ਈਹਾ ਊਹਾ ਤੇਰੋ ਊਜਲ ਮੁਖਾ ॥	ਰਾਮ ੫, ੨੨, ੨ : ੪	-	੮੮੯
ਈਹਾ ਊਹਾ ਨਾਨਕ ਤੇਰੀ ਰਖੈ ॥	ਗਉ ੫, ਸੁਖ ੬, ੪ : ੧੦	-	੨੭੦
ਈਹਾ ਊਹਾ ਪਾਵਹਿ ਮਾਨੁ ॥	ਗਉ ੫, ੧੩੦, ੩ : ੨	-	੧੯੨
ਈਹਾ ਸੁਖੁ ਆਗੈ ਗਤਿ ਪਾਈ ॥	ਆਸਾ ੫, ੭੩, ੪ : ੨	-	੩੮੮

ਈਹਾ ਸੁਖੁ ਆਗੈ ਮੁਖ ਊਜਲ ਜਨ ਕਾ ਸੰਗੁ ਵਡਭਾਗੀ ਪਾਈਐ ॥	ਸੋਰ ੫, ੭, ੨ : ੨	੬੧੦
ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ ॥	ਸੋਰ ੫, ੨੧, ੩ : ੧	੬੧੪
ਈਹਾ ਸੁਖੁ ਆਨੰਦੁ ਘਨਾ ਆਗੈ ਜੀਅ ਕੈ ਸੰਗਿ ਕਾਮ ॥	ਗਉ ੫, ੧੪੬*, ੧*: ੨	੨੧੧
ਈਹਾ ਸੁਖੁ ਦਰਗਹ ਜੈਕਾਰੁ ॥	ਗਉ ੫, ਸੁਖ ੧੯, ੭ : ੮	੨੮੯
ਈਹਾ ਸੁਖੁ ਨਹੀ ਦਰਗਹ ਢੋਈ ਜਮ ਪੁਰਿ ਜਾਇ ਪਚਾਵੈ ॥	ਆਸਾ ੫, ੪੧, ੧ : ੨	੩੮੦
ਈਹਾ ਹਰਿ ਜਸੁ ਤੇਰਾ ਭਣੀਐ ॥	ਮਾਰੂ ੫, ਸੋਲਾ ੧੦, ੩ : ੨	੧੦੮੧
ਈਹਾ ਕਾਮਿ ਕ੍ਰੋਧਿ ਮੋਹਿ ਵਿਆਪਿਆ ਆਗੈ ਮੁਸਿ ਮੁਸਿ ਰੋਏ ॥	ਆਸਾ ੫, ੪੨, ੧ : ੨	੩੮੧
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥	ਗਉ ੫, ਸੋਹ ੫, ੧ : ੨	੧੩
ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ ॥	ਗਉ ੫, ੧੨੪*, ੧ : ੨	੨੦੫
ਈਹਾਂ ਦੁਖੁ ਆਗੈ ਨਰਕੁ ਭੁੰਚੈ ਬਹੁ ਜੋਨੀ ਭਰਮਾਵੈ ॥	ਸਾਰ ੫, ੧੦੬, ੧ : ੨	੧੨੨੪
ਈਹਾ ਬਸਨਾ ਰਾਤਿ ਮੁੜੇ ॥	ਰਾਮ ੫, ੨੩, ੧*: ੨	੮੮੯
ਈਘੈ ਨਿਰਗੁਨ ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ ॥	ਬਿਲਾ ੫, ੧੧੭, ੧*: ੨	੮੨੭
ਈਠ ਮੀਤ ਕੋਊ ਸਖਾ ਨਾਹਿ ॥	ਬਸੰ ੫, ਅਸ ੨, ੫ : ੧	੧੧੯੨
ਈਤ ਊਤ ਦਹ ਦਿਸ ਅਲੋਕਨ ਮਨਿ ਮਿਲਨ ਕੀ ਪ੍ਰਭ ਪਿਆਸ ਜੀਉ ॥	ਰਾਮ ੫, ਰੁਤੀ, ੫ : ੫	੯੨੮
ਈਤ ਊਤ ਕਹਾ ਲੋਭਾਵਹਿ ਏਕ ਸਿਉ ਮਨੁ ਲਾਇ ॥	ਕਾਨ ੫, ੧੪, ੧ : ੧	੧੩੦੦
ਈਤ ਊਤ ਕਤ ਛੋਡਿ ਨ ਜਾਇ ॥	ਆਸਾ ੫, ੨੭, ੩ : ੩	੩੭੭
ਈਤ ਊਤ ਕੀ ਓਟ ਸਵਾਰੀ ॥	ਸੂਹੀ ੫, ੩੦, ੧ : ੨	੭੪੩
ਈਤ ਊਤ ਕੀ ਸੋਝੀ ਪਰੈ ॥	ਭੈਰ ਕਬ, ੧੦, ੧ : ੩	੧੧੫੯
ਈਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ॥	ਧਨਾ ੫, ੩੯, ੨ : ੨	੬੮੦
ਈਤ ਊਤ ਜਨ ਸਦਾ ਸੁਹੇਲੇ ॥	ਸੂਹੀ ਕਬ, ੩, ੩ : ੩	੭੯੨
ਈਤ ਊਤ ਜੀਅ ਨਾਲਿ ਸੰਗੀ ਸ੍ਰਬ ਰਵਿਆ ਸੋਇ ॥	ਗੂਜ ੫, ੨੭, ੨ : ੨	੫੦੧
ਈਤ ਊਤ ਨਹ ਡੋਲੀਐ ਹਰਿ ਸੇਵਾ ਜਾਗਨਿ ਰਾਮ ॥	ਬਿਲਾ ੫, ਛੰਤ ੪, ੪ : ੩	੮੪੮
ਈਤ ਊਤ ਨਹੀ ਬੀਛੁੜੈ ਸੋ ਸੰਗੀ ਗਨੀਐ ॥	ਧਨਾ ੫, ੨੭, ੧*: ੧	੬੭੭
ਈਤ ਊਤ ਨ ਡੋਲਿ ਕਤਹੂ ਨਾਮੁ ਹਿਰਦੈ ਧਾਰਿ ॥	ਸਾਰ ੫, ੧੧੯, ੧ : ੧	੧੨੨੭
ਈਤ ਊਤ ਪ੍ਰਭ ਕਾਰਜ ਸਾਰ ॥	ਬਸੰ ੫, ੧੧, ੩ : ੪	੧੧੮੩
ਈਤ ਊਤ ਪ੍ਰਭ ਤੁਮ ਸਮਰਥਾ ਸਭੁ ਕਿਛੁ ਤੁਮਰੈ ਹਾਥੇ ॥	ਗਉ ੫, ੧੩੫*, ੩ : ੧	੨੦੯
ਈਤ ਊਤ ਪ੍ਰਭੁ ਸਦਾ ਸਹਾਈ ਜੀਅ ਸੰਗਿ ਤੇਰੇ ਕਾਮ ਕਉ ॥	ਸਾਰ ੫, ੨੦, ੧*: ੨	੧੨੦੮
ਈਤ ਊਤ ਰਾਮ ਪੂਰਨੁ ਨਿਰਖਤ ਰਿਦ ਖੋਰਿ ॥	ਕਾਨ ੫, ੪੮, ੨ : ੧	੧੩੦੭
ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥	ਆਸਾ ੫, ੧੪੪, ੧ : ੧	੪੦੭
ਈਧਣੁ ਕੀਤੋਮੂ ਘਣਾ ਭੋਰੀ ਦਿਤੀਮੁ ਭਾਹਿ ॥	ਜੈਤ ੫, ਵਾਰ ੫ ਸ, ੫, ੨ : ੧	੭੦੬
ਈਂਧਨ ਤੇ ਬੈਸੰਤਰੁ ਭਾਗੈ ॥	ਰਾਮ ੫, ੫੪, ੧ : ੧	੯੦੦
ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥	ਸੋਰ ੧, ਅਸ ੪, ੧੦ : ੧	੬੩੭
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥	ਆਸਾ ਨਾਮ, ੨, ੪ : ੧	੪੮੫
ਈਵੜੀ ਆਦਿ ਪੁਰਖੁ ਹੈ ਦਾਤਾ ਆਪੇ ਸਚਾ ਸੋਈ ॥	ਆਸਾ ੧, ਪਟੀ, ੨ : ੧	੪੩੨
ਏਊ ਜੀਅ ਬਹੁਤੁ ਗ੍ਰਭ ਵਾਸੇ ॥	ਗਉ ੫, ਬਾਅ, ੭ : ੧	੨੫੧
ਏ ਅਖਰ ਖਿਰਿ ਜਾਹਿਗੇ ਓਇ ਅਖਰ ਇਨ ਮਹਿ ਨਾਹਿ ॥	ਗਉ ਕਬ, ਬਾਅ, ੧ : ੨	੩੪੦
ਏਸ ਨਉ ਹੋਰੁ ਥਾਉ ਨਾਹੀ ਸਬਦਿ ਲਾਗਿ ਸਵਾਰੀਆ ॥	ਰਾਮ ੩, ਅਨੰ, ੬ : ੪	੯੧੭
ਏਸ ਨੋ ਕਿਆ ਆਖੀਐ ਕਿਆ ਕਰੇ ਵਿਚਾਰੀ ॥	ਗਉ ਕਬ, ਅਸ ੫੦, ੪ : ੨	੩੩੪
ਏਸ ਨੋ ਕੂੜੁ ਬੋਲਿ ਕਿ ਖਵਾਲੀਐ ਜਿ ਚਲਦਿਆ ਨਾਲਿ ਨ ਜਾਇ ॥	ਗੂਜ ੩, ਵਾਰ ੭ ਸ, ੩, ੧ : ੨	੫੧੦
ਏ ਸਰੀਰਾ ਮੇਰਿਆ ਇਸੁ ਜਗ ਮਹਿ ਆਇ ਕੈ ਕਿਆ ਤੁਧੁ ਕਰਮ ਕਮਾਇਆ ॥	ਰਾਮ ੩, ਅਨੰ, ੩੫ : ੧	੯੨੨
ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ ॥	ਰਾਮ ੩, ਅਨੰ, ੩੩ : ੧	੯੨੧
ਏ ਸਾਜਨ ਕਛੁ ਕਹਹੁ ਉਪਾਇਆ ॥	ਗਉ ੫, ਬਾਅ, ੭ : ੫	੨੫੧
ਏਸੁ ਸਬਦ ਕਉ ਜੋ ਅਰਥਾਵੈ ਤਿਸੁ ਗੁਰ ਤਿਲੁ ਨ ਤਮਾਈ ॥	ਰਾਮ ੧, ਸਿਗੋ, ੨੨ : ੨	੯੪੦
ਏਸੁ ਕਥਾ ਕਾ ਦੇਇ ਬੀਚਾਰੁ ॥	ਰਾਮ ੧, ਸਿਗੋ, ੪੩ : ੫	੯੪੨
ਏਸੁ ਕਲਾ ਜੋ ਜਾਣੈ ਭੇਉ ॥	ਰਾਮ ਬੇਣੀ, ੧, ੩ : ੩	੯੭੪
ਏ ਸੂਤੇ ਅਪਣੈ ਅਹੰਕਾਰੀ ॥	ਭੈਰ ੩, ੨, ੧ : ੨	੧੧੨੮

ਏ ਸ੍ਰਵਣਹੁ ਮੇਰਿਹੋ ਸਾਚੈ ਸੁਨਣੈ ਨੋ ਪਠਾਏ ॥	ਰਾਮ ੩, ਅਨੰ, ੩੭ : ੧	-	੯੨੨
ਏਹ ਸੰਸਾ ਮੋ ਕਉ ਅਨਦਿਨੁ ਬਿਆਪੈ ਮੋ ਕਉ ਕੋ ਨ ਕਹੈ ਸਮਝਾਈ ॥	ਗਉ ਕਬ, ਅਸ ੫੨, ੧*: ੨	-	੩੩੪
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥	ਆਸਾ ੪, ੫੪, ੩ : ੧ .	-	੩੬੬
ਏਹ ਸੁਮਤਿ ਗੁਰੂ ਤੇ ਪਾਈ ॥	ਮਾਝ ੫, ੧੬, ੪ : ੨	-	੯੯
ਏਹ ਕਾਇਆ ਪਵਿਤੁ ਹੈ ਸਰੀਰੁ ॥	ਮਾਰੂ ੩, ਸੋਲ੍ਹ,੨੧, ੧੧ : ੧	-	੧੦੬੫
ਏਹ ਕਿਨੇਹੀ ਆਸਕੀ ਦੂਜੈ ਲਗੈ ਜਾਇ ॥	ਆਸਾ ੧, ਵਾਰ ੨੧ ਸ, ੨, ੧ : ੧	-	੪੭੪
ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥	ਆਸਾ ੧, ਵਾਰ ੨੩ ਸ, ੨, ੨ : ੧	-	੪੭੫
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥	ਆਸਾ ੧, ਵਾਰ ੨੩ ਸ, ੨, ੧ : ੧	-	੪੭੪
ਏਹ ਕੂੜੈ ਕੀ ਮਲੁ ਕਿਉ ਉਤਰੈ ਕੋਈ ਕਢਹੁ ਇਹੁ ਵੀਚਾਰੁ ॥	ਰਾਮ ੩, ਵਾਰ ੯ ਸ, ੩, ੨ : ੫	-	੯੫੦
ਏਹ ਗਲ ਹੋਵੈ ਹਰਿ ਦਰਗਹ ਸਚੇ ਕੀ ਜਨ ਨਾਨਕ ਅਗਮੁ ਵੀਚਾਰਿਆ ॥	ਗਉ ੪, ਵਾਰ ੨੧ ਸ, ੪, ੨ : ੬	-	੩੧੨
ਏਹ ਜਮ ਕੀ ਸਿਰਕਾਰ ਹੈ ਏਨ੍ਹਾ ਉਪਰਿ ਜਮ ਕਾ ਡੰਡੁ ਕਰਾਰਾ ॥	ਗੂਜ ੩, ਵਾਰ, ੧੨ : ੨	-	੫੧੩
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥	ਰਾਮ ੩, ਅਨੰ, ੧੯ : ੩	-	੯੧੯
ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਨ ਕਾ ਸਹਸਾ ॥	ਮਲਾ ੩, ੧, ੨ : ੨	-	੧੨੫੭
ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥	ਵਡ ੪, ਘੋੜੀ ੧, ੧ : ੫	-	੫੭੫
ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥	ਸੋਰ ੪, ਵਾਰ, ੬ : ੧	-	੬੪੫
ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ ॥	ਰਾਮ ੩, ਅਨੰ, ੨੯ : ੫	-	੯੨੧
ਏਹ ਮਾਇਆ ਮੋਹਣੀ ਜਿਨਿ ਏਤੁ ਭਰਮਿ ਭੁਲਾਇਆ ॥	ਰਾਮ ੩, ਅਨੰ, ੧੦ : ੩	-	੯੧੮
ਏਹ ਮੁਕਤਾ ਏਹ ਜੁਗਤਾ ਰਾਖਹੁ ਸੰਤ ਸੰਗਾਹਿ ॥	ਆਸਾ ੫, ੧੪੬, ੨ : ੧	-	੪੦੭
ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥	ਸੋਰ ੪, ਵਾਰ ੮ ਸ, ੩, ੧ : ੫	-	੬੪੫
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥	ਸੋਰ ੪, ਵਾਰ ੮ ਸ, ੩, ੧ : ੪	-	੬੪੫
ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ ॥	ਮੁੰਦਾ ੫, ੧ : ੪	-	੧੪੨੯
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥	ਬਿਲਾ ੪, ਵਾਰ, ੧੩ : ੪	-	੮੫੫
ਏਹ ਵਡਿਆਈ ਗੁਰ ਤੇ ਪਾਈ ਸਤਿਗੁਰ ਕਉ ਸਦ ਬਲਿ ਜਾਈ ਹੇ ॥	ਮਾਰੂ ੪, ਸੋਲਾ ੧, ੯ : ੩	-	੧੦੬੯
ਏਹ ਵਿਡਾਣੀ ਚਾਕਰੀ ਪਿਰਾ ਜੀਉ ਧਨ ਛੋਡਿ ਪਰਦੇਸਿ ਸਿਧਾਏ ॥	ਗਉ ੩, ਛੰਤ ੫, ੩ : ੧	-	੨੪੬
ਏਹ ਵੇਲਾ ਨ ਲਹਸਹਿ ਮੂੜੇ ਫਿਰਿ ਤੂੰ ਜਮ ਕੈ ਵਸਿ ਪਇਆ ॥	ਆਸਾ ੩, ਪਟੀ, ੧੨ : ੨	-	੪੩੫
ਏਹ ਵੇਲਾ ਫਿਰਿ ਹਾਥਿ ਨ ਆਵੈ ਪਗਿ ਖਿਸਿਐ ਪਛੁਤਾਇਦਾ ॥	ਮਾਰੂ ੩, ਸੋਲਾ ੨੧, ੬ : ੩	-	੧੦੬੫
ਏਹ ਵੈਰੀ ਮਿਤ੍ਰ ਸਭਿ ਕੀਤਿਆ ਨਹ ਮੰਗਹਿ ਮੰਦਾ ॥	ਮਾਰੂ ੫, ਵਾਰ, ੭ : ੫	-	੧੦੯੬
ਏਹੜ ਤੇਹੜ ਛਡਿ ਤੂ ਗੁਰ ਕਾ ਸਬਦੁ ਪਛਾਣੁ ॥	ਸੋਰ ੪, ਵਾਰ ੧੧ ਸ, ੩, ੧ : ੨	-	੬੪੬
ਏਹਾ ਓਟ ਆਧਾਰਾ ॥	ਮਾਰੂ ੫, ੨੨, ੧*: ੨	-	੧੦੦੫
ਏਹਾ ਸਕਤਿ ਸਿਵੈ ਘਰਿ ਆਵੈ ਜੀਵਦਿਆ ਮਰਿ ਰਹੀਐ ॥	ਮਲਾ ੩, ੧, ੧*: ੨	-	੧੨੫੭
ਏਹਾ ਸੰਧਿਆ ਪਰਵਾਣੁ ਹੈ ਜਿਤੁ ਹਰਿ ਪ੍ਰਭੁ ਮੇਰਾ ਚਿਤਿ ਆਵੈ ॥	ਬਿਹਾ ੪, ਵਾਰ ੧੩ ਸ, ੩, ੧ : ੧	-	੫੫੩
ਏਹਾ ਸੇਵਾ ਚਾਕਰੀ ਨਾਮੁ ਵਸੈ ਮਨਿ ਆਇ ॥	ਸਿਰੀ ੩, ੫੪, ੧ : ੩	-	੩੪
ਏਹਾ ਕਾਇਆ ਰੋਗਿ ਭਰੀ ਬਿਨੁ ਸਬਦੈ ਦੁਖੁ ਹਉਮੈ ਰੋਗੁ ਨ ਜਾਇ ॥	ਵਡ ੪, ਵਾਰ ੭ ਸ, ੩, ੨ : ੧	-	੫੮੮
ਏਹਾ ਪਾਈ ਮੂ ਦਾਤੜੀ ਨਿਤ ਹਿਰਦੈ ਰਖਾ ਸਮਾਲਿ ॥	ਸੂਹੀ ੫, ਅਸ ੪, ੩ : ੨	-	੭੬੧
ਏਹਾ ਭਗਤਿ ਏਹੋ ਤਪ ਤਾਉ ॥	ਆਸਾ ੧, ੬, ੧ : ੩	-	੩੫੦
ਏਹਾ ਭਗਤਿ ਸਚੇ ਸਿਉ ਲਿਵ ਲਾਗੈ ਬਿਨੁ ਸੇਵਾ ਭਗਤਿ ਨ ਹੋਈ ॥	ਗੂਜ ੩, ਅਸ ੧, ੭ : ੧	-	੫੦੬
ਏਹਾ ਭਗਤਿ ਸਾਰ ਤਤੁ ॥	ਰਾਮ ੫, ੩੯, ੪ : ੨	-	੮੯੫
ਏਹਾ ਭਗਤਿ ਚੂਕੈ ਅਭਿਮਾਨੁ ॥	ਆਸਾ ੩, ਅਸ ੨੫, ੨ : ੨	-	੪੨੪
ਏਹਾ ਭਗਤਿ ਜਨੁ ਜੀਵਤ ਮਰੈ ॥	ਆਸਾ ੩, ੫੧, ੪ : ੧	-	੩੬੫
ਏਹਾ ਮਤਿ ਸਬਦੁ ਹੈ ਸਾਰੁ ॥	ਪ੍ਰਭਾ ੧, ਅਸ ੩, ੭ : ੩	-	੧੩੪੩
ਏਹਾ ਵੇਦਨ ਸੋਈ ਜਾਣੈ ਅਵਰੁ ਕਿ ਜਾਣੈ ਕਾਰੀ ਜੀਉ ॥	ਮਾਰੂ ੩, ਅਸ ੧, ੧ : ੩	-	੧੦੧੬
ਏਹਿ ਸਜਣ ਮਿਲੇ ਨ ਵਿਛੁੜਹਿ ਜਿ ਆਪਿ ਮੇਲੇ ਕਰਤਾਰਿ ॥	ਵਡ ੪, ਵਾਰ ੫ ਸ, ੩, ੧ : ੪	-	੫੮੭
ਏਹਿ ਜੀਅ ਜੰਤ ਫੂਲਹਿ ਹਰਿ ਚਿਤੁ ਲਾਇ ॥	ਬਸੰ ੩, ੧੭, ੧ : ੨	-	੧੧੭੬
ਏਹਿ ਜੀਅ ਤੇਰੇ ਤੂ ਕਰਤਾ ਰਾਮ ॥	ਵਡ ੫, ਛੰਤ ੩, ੨ : ੧	-	੫੭੮
ਏਹਿ ਥਿਤੀ ਵਾਰ ਦੂਜਾ ਦੋਇ ॥	ਬਿਲਾ ੩, ਵਾ ੨, ੧੦ : ੨	-	੮੪੩
ਏਹਿ ਭਿ ਦਾਤਿ ਤੇਰੀ ਦਾਤਾਰ ॥	ਜਪੁ ੧, ੨੫ : ੯	-	੫

ਏਹਿ ਭੂਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ ॥	ਮਾਰੂ ੩, ਵਾਰ, ੬ : ੩	-	੧੦੮੮
ਏਹਿ ਰਸ ਭੋਗਣ ਪਾਤਿਸਾਹੀਆ ॥	ਮਾਝ ੫, ਅਸ ੩੮, ੬ : ੨	-	੧੩੨
ਏਹਿ ਰਤਨ ਜਵੇਹਰ ਲਾਲ ਕੀਮ ਨ ਪਾਵਹੀ ॥	ਮਾਰੂ ੫, ਵਾਰ, ੩ : ੬	-	੧੦੯੫
ਏਹਿ ਵੈਦ ਜੀਅ ਕਾ ਦੁਖੁ ਲਾਇਣ ॥	ਰਾਮ ੫, ਵਾਰ ੧੧ ਸ, ੫, ੧ : ੨	-	੯੬੨
ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥	ਟੋਡੀ ੫, ੨੧, ੧*: ੨	-	੭੧੬
ਏਹੁ ਅਹੇਰਾ ਕੀਨੋ ਦਾਨੁ ॥	ਭੈਰ ੫, ੪, ੪ : ੧	-	੧੧੩੬
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥	ਗਉ ੪, ਵਾਰ ੧੨ ਸ, ੪, ੧ : ੯	-	੩੦੬
ਏਹੁ ਅਖੁਟੁ ਕਦੇ ਨ ਨਿਖੁਟਈ ਖਾਇ ਖਰਚਿਉ ਪਲੈ ॥	ਮਾਰੂ ੩, ਵਾਰ, ੧੫ : ੨	-	੧੦੯੧
ਏਹੁ ਅੰਤੁ ਨ ਜਾਣੈ ਕੋਇ ॥	ਜਪੁ ੧, ੨੪ : ੯	-	੫
ਏਹੁ ਆਕਾਰੁ ਤੇਰਾ ਹੈ ਧਾਰਾ ॥	ਭੈਰ ੩, ੩, ੨ : ੧	-	੧੧੨੮
ਏਹੁ ਸੰਸਾਰੁ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਬਿ ਜਰੈ ॥	ਮਾਰੂ ੧, ਅਸ ੧੧, ੬ : ੨	-	੧੦੧੬
ਏਹੁ ਸਹਸਾ ਮੂਲੇ ਨਾਹੀ ਭਾਉ ਲਾਏ ਜਨੁ ਕੋਇ ॥	ਸਿਰੀ ੩, ੪੪, ੪ : ੨	-	੩੦
ਏਹੁ ਸਬਦੁ ਸਾਰੁ ਜਿਸ ਨੋ ਲਾਏ ॥	ਮਾਰੂ ੩, ਅਸ ੧, ੫ : ੧	-	੧੦੧੬
ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥	ਗੂਜ ੩, ਵਾਰ ੨੦ ਸ, ੩, ੧ : ੧	-	੫੧੬
ਏਹੁ ਸਮੁੰਦੁ ਅਥਾਹੁ ਮਹਾ ਬਿਖੁ ਭਰਿਆ ॥	ਮਾਰੂ ੧, ਸੋਲਾ ੨੦, ੬ : ੨	-	੧੦੪੧
ਏਹੁ ਸਰੀਰੁ ਸਭ ਮੂਲੁ ਹੈ ਮਾਇਆ ॥	ਮਾਰੂ ੩, ਸੋਲਾ ੨੧, ੧੨ : ੧	-	੧੦੬੫
ਏਹੁ ਸਰੀਰੁ ਸਰਵਰੁ ਹੈ ਸੰਤਹੁ ਇਸਨਾਨੁ ਕਰੇ ਲਿਵ ਲਾਈ ॥	ਰਾਮ ੩, ਅਸ ੨, ੧੩ : ੧	-	੯੦੯
ਏਹੁ ਸਰੀਰੁ ਹੈ ਤ੍ਰੈ ਗੁਣ ਧਾਤੁ ॥	ਪ੍ਰਭਾ ੧, ਅਸ ੩, ੫ : ੧	-	੧੩੪੩
ਏਹੁ ਸਾਚਾ ਸੋਹਿਲਾ ਸਾਚੈ ਘਰਿ ਗਾਵਹੁ ॥	ਰਾਮ ੩, ਅਨੰ, ੩੯ : ੧	-	੯੨੨
ਏਹੁ ਸੋਹਿਲਾ ਸਬਦੁ ਸੁਹਾਵਾ ॥	ਰਾਮ ੩, ਅਨੰ, ੧੬ : ੧	-	੯੧੯
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥	ਸਲੋ ਫਰ, ੩੫ : ੨	-	੧੩੭੯
ਏਹੁ ਹਰਿ ਰਸੁ ਕਰਮੀ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥	ਰਾਮ ੩, ਅਨੰ, ੩੨ : ੪	-	੯੨੧
ਏਹੁ ਹੁਕਮੁ ਕਰਿ ਸ੍ਰਿਸਟਿ ਉਪਾਈ ॥	ਮਲਾ ੩, ੧੦, ੨ : ੨	-	੧੨੬੧
ਏਹੁ ਕੁਟੰਬੁ ਤੂ ਜਿ ਦੇਖਦਾ ਚਲੈ ਨਾਹੀ ਤੇਰੈ ਨਾਲੇ ॥	ਰਾਮ ੩, ਅਨੰ, ੧੧ : ੨	-	੯੧੮
ਏਹੁ ਖਰਚੁ ਅਖੁਟੁ ਹੈ ਗੁਰਮੁਖਿ ਨਿਬਹੈ ਨਾਲਿ ॥	ਸੂਹੀ ੩, ਅਸ ੩, ੨੮ : ੨	-	੭੫੬
ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਸਤਿਗੁਰ ਸਰਣਾ ॥	ਸਿਰੀ ੩, ਅਸ ੨੫, ੬ : ੧	-	੭੦
ਏਹੁ ਜਗੁ ਜਲਤਾ ਦੇਖਿ ਕੈ ਭਜਿ ਪਏ ਹਰਿ ਸਰਣਾਈ ਰਾਮ ॥	ਵਡ ੩, ਛੰਤ ੬, ੩ : ੧	-	੫੭੧
ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥	ਆਸਾ ੧, ਵਾਰ ੧੫ ਸ, ੧, ੧ : ੨	-	੪੭੧
ਏਹੁ ਜਮੁ ਕਿਆ ਕਰੇ ਵਿਚਾਰਾ ॥	ਮਾਰੂ ੩, ਸੋਲਾ ੧੧, ੮ : ੨	-	੧੦੫੪
ਏਹੁ ਜੀਉ ਬਹੁਤੇ ਜਨਮ ਭਰੰਮਿਆ ਤਾ ਸਤਿਗੁਰਿ ਸਬਦੁ ਸੁਣਾਇਆ ॥	ਆਸਾ ੧, ਵਾਰ, ੪ : ੨	-	੪੬੫
ਏਹੁ ਜੋਗੁ ਨ ਹੋਵੈ ਜੋਗੀ ਜਿ ਕੁਟੰਬੁ ਛੋਡਿ ਪਰਭਵਣੁ ਕਰਹਿ ॥	ਰਾਮ ੩, ਅਸ ੧, ੮ : ੧	-	੯੦੯
ਏਹੁ ਜੋਬਨੁ ਸਾਸੁ ਹੈ ਦੇਹ ਪੁਰਾਣੀ ॥	ਮਾਰੂ ੧, ਸੋਲਾ ੬, ੫ : ੨	-	੧੦੨੫
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥	ਰਾਮ ੩, ਅਨੰ, ੧੬ : ੩	-	੯੧੯
ਏਹੁ ਧਨੁ ਤਿਨਾ ਮਿਲਿਆ ਜਿਨ ਹਰਿ ਆਪੇ ਭਾਣਾ ॥	ਰਾਮ ੩, ਅਨੰ, ੩੧ : ੪	-	੯੨੧
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥	ਸਲੋ ਫਰ, ੩੯ : ੨	-	੧੩੭੯
ਏਹੁ ਨਿਧਾਨਾ ਸਾਧੂ ਪਾਹਿ ॥	ਰਾਮ ੫, ੧੯, ੪ : ੨	-	੮੮੮
ਏਹੁ ਨਿਧਾਨੁ ਜਪੈ ਵਡਭਾਗੀ ਜੀਉ ॥	ਗਉ ੫, ੧੬੮*, ੩ : ੧	-	੨੧੭
ਏਹੁ ਨਿਰਤਿਕਾਰੀ ਜਨਮਿ ਨ ਆਵੈ ॥	ਰਾਮ ੫, ੮, ੩ : ੪	-	੮੮੫
ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ ਸਭ ਕਲ ਧਾਰੀ ॥	ਗੂਜ ੪, ਅਸ ੧, ੭ : ੧	-	੫੦੭
ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥	ਸਲੋ ੩, ੧੩ : ੩	-	੧੩੭੮
ਏਹੁ ਬ੍ਰਹਮ ਬੀਚਾਰੁ ਹੋਵੈ ਦਰਿ ਸਾਚੈ ਅਗੋ ਦੇ ਜਨੁ ਨਾਨਕੁ ਆਖਿ ਸੁਣਾਵੈ ॥	ਸੋਰ ੪, ਵਾਰ ੨੭ ਸ, ੪, ੨ : ੭	-	੬੫੩
ਏਹੁ ਭਉਜਲੁ ਜਗਤੁ ਸੰਸਾਰੁ ਹੈ ਗੁਰੁ ਬੋਹਿਥੁ ਨਾਮਿ ਤਰਾਇ ॥	ਸਲੋ ੪, ੨੭ : ੩	-	੧੪੨੪
ਏਹੁ ਮਨੁ ਅਵਗਣਿ ਬਾਧਿਆ ਸਹੁ ਦੇਹ ਸਰੀਰੈ ॥	ਮਾਰੂ ੧, ਅਸ ੬, ੧ : ੨	-	੧੦੧੨
ਏਹੁ ਮਨੁ ਦੀਜੈ ਸੰਕ ਨ ਕੀਜੈ ਗੁਰਮੁਖਿ ਤਜਿ ਬਹੁ ਮਾਣਾ ॥	ਸੂਹੀ ੫, ਛੰਤ ੧, ੨ : ੫	-	੭੭੭
ਏਹੁ ਮਨੁ ਭੈ ਭਾਇ ਰੰਗਾਏ ॥	ਮਾਰੂ ੩, ਸੋਲਾ ੨੨, ੮ : ੧	-	੧੦੬੬
ਏਹੁ ਮਨੁ ਮਾਇਆ ਮੋਹਿਆ ਅਉਧੂ ਨਿਕਸੈ ਸਬਦਿ ਵੀਚਾਰੀ ॥	ਰਾਮ ੧, ਅਸ ੯, ੨੪ : ੧	-	੯੦੮
ਏਹੁ ਮਨੁ ਮਾਰਿਆ ਨਾ ਮਰੈ ਜੇ ਲੋਚੈ ਸਭੁ ਕੋਇ ॥	ਮਾਰੂ ੩, ਵਾਰ ੧੦ ਸ, ੩, ੨ : ੩	-	੧੦੮੯

ਏਹੁ ਮਨੂਆ ਸੁੰਨ ਸਮਾਧਿ ਲਗਾਵੈ ਜੋਤੀ ਜੋਤਿ ਮਿਲਾਈ ॥	ਰਾਮ ੩, ਅਸ ੩, ੧੬ : ੧	-	੯੧੦
ਏਹੁ ਮਨੋ ਮੂਰਖੁ ਲੋਭੀਆ ਲੋਭੇ ਲਗਾ ਲੁੋਭਾਨੁ ॥	ਸਿਰੀ ੧, ੧੯, ੧ : ੧	-	੨੧
ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥	ਸੋਰ ੪, ਵਾਰ, ੬ : ੨	-	੬੪੫
ਏਹੁ ਲੇਖਾ ਲਿਖਿ ਜਾਣੈ ਕੋਇ ॥	ਜਪੁ ੧, ੧੬ : ੧੫	-	੩
ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥	ਰਾਮ ੩, ਅਨੰ, ੩੬ : ੩	-	੯੨੨
ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥	ਸੂਹੀ ੫, ਛੰਤ ੬, ੪ : ੨	-	੭੮੧
ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥	ਸੂਹੀ ੫, ਛੰਤ ੬, ੪ : ੧	-	੭੮੧
ਏਕ ਊਪਰਿ ਜਿਸੁ ਜਨ ਕੀ ਆਸਾ ॥	ਗਉ ੫, ਸੁਖ ੧੪, ੪ : ੭	-	੨੮੧
ਏਕ ਓਟ ਏਕੋ ਆਧਾਰੁ ॥	ਗਉ ੫, ਸੁਖ ੨੦, ੧ : ੯	-	੨੮੯
ਏਕ ਓਟ ਪਕਰੀ ਠਾਕੁਰ ਕੀ ਗੁਰ ਮਿਲਿ ਮਤਿ ਬੁਧਿ ਪਾਈਐ ॥	ਸਾਰ ੫, ੪੯, ੨ : ੧	-	੧੨੧੪
ਏਕ ਅਖਰੁ ਹਰਿ ਮਨਿ ਬਸਤ ਨਾਨਕ ਹੋਤ ਨਿਹਾਲ ॥	ਗਉ ੫, ਬਾਅ, ੫੪ ਸ: ੨	-	੨੬੧
ਏਕ ਅਨੇਕ ਹੋਇ ਰਹਿਓ ਸਗਲ ਮਹਿ ਅਬ ਕੈਸੇ ਭਰਮਾਵਹੁ ॥	ਮਾਰੂ ਕਬ, ੫, ੧ : ੨	-	੧੧੦੪
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥	ਆਸਾ ਨਾਮ, ੧, ੧ : ੧	-	੪੮੫
ਏਕ ਆਸ ਹਰਿ ਮਨਿ ਰਖਹੁ ਨਾਨਕ ਦੂਖੁ ਭਰਮੁ ਭਉ ਜਾਇ ॥	ਗਉ ੫, ਸੁਖ ੧੪, ੧੪ ਸ: ੨	-	੨੮੧
ਏਕ ਆਸ ਠਾਕੁਰ ਪ੍ਰਭ ਤੋਰੀ ॥	ਸੂਹੀ ੫, ਅਸ ੧, ੭ : ੨	-	੭੫੯
ਏਕ ਆਸ ਮੋਹਿ ਤੇਰੀ ਸੁਆਮੀ ਅਉਰ ਦੁਤੀਆ ਆਸ ਬਿਰਾਥੇ ॥	ਸਾਰ ੫, ੪੩, ੧ : ੨	-	੧੨੧੨
ਏਕ ਆਸ ਰਾਖਹੁ ਮਨ ਮਾਹਿ ॥	ਗਉ ੫, ਸੁਖ ੧੯, ੧ : ੯	-	੨੮੮
ਏਕਸ ਹਰਿ ਕੇ ਨਾਮ ਬਿਨੁ ਬਾਧੇ ਜਮ ਪੁਰਿ ਜਾਂਹਿ ॥	ਸਲੋ ਕਬ, ੩੪ : ੨	-	੧੩੬੬
ਏਕਸ ਕੇ ਗੁਨ ਗਾਉ ਅਨੰਤ ॥	ਗਉ ੫, ਸੁਖ ੧੯, ੮ : ੩	-	੨੮੯
ਏਕ ਸੰਚੀ ਤਜਿ ਬਾਪ ਮਹਤਾਰੀ ॥	ਮਾਰੂ ੫, ੧੮, ੩ : ੨	-	੧੦੦੪
ਏਕਸ ਤੇ ਦੂਜਾ ਨਾਹੀ ਕੋਇ ॥	ਬਿਲਾ ੩, ਵਾ ੧, ੯ : ੫	-	੮੪੨
ਏਕ ਸਬਦ ਇਕ ਭਿਖਿਆ ਮਾਗੈ ॥	ਗਉ ੧, ਅਸ ੬, ੪ : ੧	-	੨੨੩
ਏਕ ਸਬਦਿ ਰਾਚੈ ਸਚਿ ਸਮਾਇ ॥	ਮਲਾ ੧, ਅਸ ੪, ੭ : ੪	-	੧੨੭੫
ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥	ਸਿਰੀ ੫, ੭੬, ੧*: ੨	-	੪੪
ਏਕਸ ਬਿਨੁ ਕਿਛੁ ਹੋਰੁ ਨ ਜਾਣੈ ਅਵਰਿ ਉਪਾਵ ਤਿਆਗੀ ॥	ਸਾਰ ੫, ੮੨, ੧*: ੨	-	੧੨੨੦
ਏਕਸ ਬਿਨੁ ਕੋ ਅਵਰੁ ਨ ਜਾਣਹਿ ॥	ਮਾਰੂ ੩, ਸੋਲਾ ੧੦, ੪ : ੨	-	੧੦੫੩
ਏਕਸ ਬਿਨੁ ਨਾਹੀ ਕੋ ਦੂਜਾ ॥	ਬਿਲਾ ੫, ੧੫, ੨ : ੧	-	੮੦੫
ਏਕਸ ਬਿਨੁ ਨਾਹੀ ਕੋ ਦੂਜਾ ਆਨ ਨ ਬੀਓ ਲਵੈ ਲਾਇ ॥	ਸਾਰ ੫, ੨੧, ੨ : ੧	-	੧੨੦੮
ਏਕਸ ਬਿਨੁ ਮੈ ਅਵਰੁ ਨ ਜਾਨਾਂ ਸਤਿਗੁਰਿ ਬੂਝ ਬੁਝਾਈ ॥	ਸਾਰ ੧, ਅਸ ੨, ੬ : ੨	-	੧੨੩੩
ਏਕਸ ਮਹਿ ਸਭੁ ਜਗਤੋ ਵਰਤੈ ਵਿਰਲਾ ਏਕੁ ਪਛਾਣੈ ॥	ਸਾਰ ੩, ਅਸ ੨, ੭ : ੧	-	੧੨੩੪
ਏਕ ਸਮੈ ਮੋ ਕਉ ਗਹਿ ਬਾਂਧੈ ਤਉ ਫੁਨਿ ਮੋ ਪੈ ਜਬਾਬੁ ਨ ਹੋਇ ॥	ਸਾਰ ਨਾਮ, ੩, ੧ : ੨	-	੧੨੫੩
ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ॥	ਸਾਰ ੫, ੧੩੪, ੨ : ੨	-	੧੨੩੦
ਏਕ ਸਾਚੇ ਨਾਮ ਬਾਝਹੁ ਸਗਲ ਦੀਸੈ ਛਾਰੁ ॥	ਆਸਾ ੫, ੧੩੬, ੧ : ੨	-	੪੦੫
ਏਕਸੁ ਆਗੈ ਬੇਨਤੀ ਰਵਿਆ ਸ੍ਰਬ ਥਾਇ ॥	ਬਿਲਾ ੫, ੫੬, ੨ : ੨	-	੮੧੫
ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥	ਮਾਝ ੩, ਅਸ ੨੨, ੭ : ੩	-	੧੨੨
ਏਕਸੁ ਸਿਉ ਜਾ ਕਾ ਮਨੁ ਰਾਤਾ ॥	ਗਉ ੫, ੧੧੭, ੧ : ੧	-	੧੮੯
ਏਕ ਸੁਹਾਗਨਿ ਜਗਤ ਪਿਆਰੀ ॥	ਗੋਂਡ ਕਬ, ੭, ੧*: ੧	-	੮੭੧
ਏਕਸੁ ਕੀ ਸਿਰਿ ਕਾਰ ਏਕ ਜਿਨਿ ਬ੍ਰਹਮਾ ਬਿਸਨੁ ਰੁਦ੍ਰੁ ਉਪਾਇਆ ॥	ਭੈਰ ੩, ੧੧, ੫ : ੧	-	੧੧੩੦
ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥	ਗਉ ੧, ੧੫, ੩ : ੨	-	੧੫੬
ਏਕਸੁ ਤੇ ਸਭ ਓਪਤਿ ਹੋਈ ॥	ਗਉ ੧, ਅਸ ੫, ੭ : ੨	-	੨੨੩
ਏਕਸੁ ਤੇ ਸਭਿ ਰੂਪ ਹਹਿ ਰੰਗਾ ॥	ਗਉ ੩, ੨੯, ੧ : ੧	-	੧੬੦
ਏਕਸੁ ਤੇ ਸਭੁ ਦੂਜਾ ਹੂਆ ॥	ਬਿਲਾ ੩, ਵਾ ੨, ੩ : ੧	-	੮੪੨
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥	ਸਾਰ ੫, ੧, ੩ : ੧	-	੧੨੦੨
ਏਕਸੁ ਬਿਨੁ ਹਉ ਆਨ ਨ ਜਾਨਉ ਦੁਤੀਆ ਭਾਉ ਸਭ ਲੂਹ ॥	ਸਾਰ ੫, ੧੧੮, ੧*: ੨	-	੧੨੨੭
ਏਕਸੁ ਬਿਨੁ ਹਉ ਹੋਰੁ ਨ ਜਾਣਾ ਸਹਜੇ ਹੋਇ ਸੁ ਹੋਈ ਹੇ ॥	ਮਾਰੂ ੩, ਸੋਲਾ ੨, ੧੪ : ੩	-	੧੦੮੫
ਏਕਸੁ ਬਿਨੁ ਮੈ ਅਵਰੁ ਨ ਜਾਣਾ ਸਤਿਗੁਰਿ ਦੀਆ ਬੁਝਾਈ ॥	ਮਲਾ ੩, ੭, ੧ : ੨	-	੧੨੬੦

ਏਕਸੁ ਮਹਿ ਪ੍ਰਭੁ ਏਕੁ ਸਮਾਣਾ ਅਪਣੈ ਰੰਗਿ ਸਦ ਰਾਤਾ ਹੇ ॥	ਮਾਰੂ ੩, ਸੋਲਾ ੮, ੭ : ੩	-	੧੦੫੧
ਏਕ ਸੁਮਤਿ ਰਤਿ ਜਾਨਿ ਮਾਨਿ ਪ੍ਰਭ ਦੂਸਰ ਮਨਹਿ ਨ ਆਨਾਨਾ ॥	ਗਉ ਕਬ, ਅਸ ੭੪, ੨ : ੧	-	੩੩੯
ਏਕਹਿ ਆਸਾ ਦਰਸ ਪਿਆਸਾ ਆਨ ਨ ਭਾਵੈ ॥	ਆਸਾ ੫, ੧੪੭, ੨ : ੧	-	੪੦੭
ਏਕਹਿ ਆਪਿ ਅਨੇਕਹਿ ਭਾਤਿ ॥	ਗਉ ੫, ਅਸ ੬, ੭ : ੨	-	੨੩੮
ਏਕਹਿ ਆਪਿ ਅਵਰ ਨਹ ਹੋਊ ॥	ਗਉ ੫, ਬਾਅ, ੧੨ : ੨	-	੨੫੨
ਏਕਹਿ ਆਪਿ ਕਰਾਵਨਹਾਰਾ ॥	ਗਉ ੫, ਬਾਅ, ੮ : ੧	-	੨੫੧
ਏਕਹਿ ਆਪਿ ਨਹੀ ਕਛੁ ਭਰਮੁ ॥	ਗਉ ੫, ਸੁਖ ੧੮, ੩ : ੮	-	੨੮੭
ਏਕਹਿ ਆਵਨ ਫਿਰਿ ਜੋਨਿ ਨ ਆਇਆ ॥	ਗਉ ੫, ਬਾਅ, ੧੩ : ੭	-	੨੫੨
ਏਕਹਿ ਏਕ ਜਪਹੁ ਜਪੁ ਸੋਈ ॥	ਗਉ ੫, ਬਾਅ, ੩੮ : ੬	-	੨੫੮
ਏਕਹਿ ਏਕ ਬਖਾਨਨੋ ਨਾਨਕ ਏਕ ਅਨੇਕ ॥	ਗਉ ੫, ਬਾਅ, ੨ ਸ: ੨	-	੨੫੦
ਏਕਹਿ ਸੁਪਨੈ ਦਾਮੁ ਨ ਛਡਹੈ ॥	ਮਾਰੂ ੫, ੧੮, ੨ : ੨	-	੧੦੦੪
ਏਕਹਿ ਸੂਤਿ ਪਰੋਵਨਹਾਰਾ ॥	ਗਉ ੫, ਬਾਅ, ੨ : ੨	-	੨੫੦
ਏਕਹਿ ਤੇ ਸਗਲਾ ਬਿਸਥਾਰਾ ॥	ਗਉ ੫, ਬਾਅ, ੮ : ੭	-	੨੫੧
ਏਕਹਿ ਪ੍ਰਾਣ ਪਿੰਡ ਤੇ ਪਿਆਰੀ ॥	ਮਾਰੂ ੫, ੧੮, ੩ : ੧	-	੧੦੦੪
ਏਕ ਹੀ ਏਕ ਅਨੇਕ ਹੋਇ ਬਿਸਥਰਿਓ ਆਨ ਰੇ ਆਨ ਭਰਪੂਰਿ ਸੋਊ ॥	ਮਲਾ ਰਵਿ, ੨, ੧*: ੨	-	੧੨੯੩
ਏਕ ਕਵਾਵੈ ਤੇ ਸਭਿ ਹੋਆ ॥	ਮਾਰੂ ੫, ੧੭, ੧ : ੬	-	੧੦੦੩
ਏਕੰਕਾਰ ਨਾਮ ਉਰ ਧਾਰੰ ॥	ਗਾਥਾ ੫, ੨੦ : ੨	-	੧੩੬੧
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥	ਰਾਮ ੧, ਓਅੰ, ੫ : ੪	-	੯੩੦
ਏਕੰਕਾਰੁ ਏਕੁ ਪਾਸਾਰਾ ਏਕੈ ਅਪਰ ਅਪਾਰਾ ॥	ਬਿਲਾ ੫, ੮੭, ੩ : ੧	-	੮੨੧
ਏਕੰਕਾਰੁ ਸਤਿਗੁਰ ਤੇ ਪਾਈਐ ਹਉ ਬਲਿ ਬਲਿ ਗੁਰ ਦਰਸਾਇਣਾ ॥	ਮਾਰੂ ੫, ਸੋਲਾ ੭, ੮ : ੩	-	੧੦੭੮
ਏਕੰਕਾਰੁ ਨਿਰੰਜਨੁ ਨਿਰਭਉ ਸਭ ਜਲਿ ਥਲਿ ਰਹਿਆ ਸਮਾਈ ॥	ਰਾਮ ੫, ਅਸ ੬, ੨੦ : ੧	-	੯੧੬
ਏਕੰਕਾਰੁ ਵਸੈ ਮਨਿ ਭਾਵੈ ਹਉਮੈ ਗਰਬੁ ਗਵਾਇਦਾ ॥	ਮਾਰੂ ੧, ਸੋਲਾ ੧੩, ੧੧ : ੩	-	੧੦੩੪
ਏਕ ਕੀ ਕਰਿ ਆਸ ਭੀਤਰਿ ॥	ਰਾਮ ੫, ੪੦, ੨ : ੧	-	੮੯੫
ਏਕ ਕੋਸਰੋ ਸਿਧਿ ਕਰਤ ਲਾਲੁ ਤਬ ਚਤੁਰ ਪਾਤਰੋ ਆਇਓ ॥	ਸੋਰ ੫, ੬੧, ੧*: ੨	-	੬੨੪
ਏਕ ਕ੍ਰਿਸਨੰ ਸਰਬ ਦੇਵਾ ਦੇਵ ਦੇਵਾ ਤ ਆਤਮਾ ॥	ਆਸਾ ੧, ਵਾਰ ੧੨ ਸ, ੨, ੪ : ੧	-	੪੬੯
ਏਕ ਕ੍ਰਿਸ੍ਨੰ ਤ ਸਰਬ ਦੇਵਾ ਦੇਵ ਦੇਵਾ ਤ ਆਤਮਹ ॥	ਸਸ ੧, ੪ : ੧	-	੧੩੫੩
ਏਕ ਗ੍ਰਿਹ ਮਹਿ ਦੁਇ ਨ ਖਟਾਂਈ ॥	ਪ੍ਰਭਾ ੫, ਅਸ ੧, ੭ : ੨	-	੧੩੪੭
ਏਕ ਘਰੀ ਫੁਨਿ ਰਹਨੁ ਨ ਹੋਈ ॥	ਸੂਹੀ ਰਵਿ, ੩, ੧ : ੨	-	੭੯੪
ਏਕ ਘੜੀ ਮਹਿ ਥਾਪਿ ਉਥਾਪਿ ॥	ਆਸਾ ੩, ੫੦, ੩ : ੨	-	੩੬੪
ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ ॥	ਆਸਾ ੧, ਅਸ ੧੨, ੧*: ੨	-	੪੧੭
ਏਕ ਜੀਅ ਕੈ ਜੀਆ ਖਾਹੀ ॥	ਮਲਾ ੧, ਅਸ ੫, ੨ : ੧	-	੧੨੭੫
ਏਕ ਜੀਹ ਗੁਣ ਕਵਨ ਬਖਾਨੈ ॥	ਮਾਰੂ ੫, ਸੋਲਾ ੧੧, ੧੬ : ੧	-	੧੦੮੩
ਏਕ ਜੀਹ ਗੁਣ ਕਵਨ ਵਖਾਨੈ ਅਗਮ ਅਗਮ ਅਗਮਈ ॥	ਆਸਾ ੫, ੧੨੪, ੪ : ੧	-	੪੦੨
ਏਕ ਜੁ ਬਾਤ ਅਨੂਪ ਬਨੀ ਹੈ ਪਵਨ ਪਿਆਲਾ ਸਾਜਿਆ ॥	ਸਿਰੀ ਕਬ, ੩, ੩ : ੧	-	੯੨
ਏਕ ਜੋਤਿ ਏਕਾ ਮਿਲੀ ਕਿੰਬਾ ਹੋਇ ਮਹੋਇ ॥	ਗਉ ਕਬ, ਅਸ ੫੫, ੧ : ੧	-	੩੩੫
ਏਕ ਜੋਤਿ ਏਕੋ ਮਨਿ ਵਸਿਆ ਸਭ ਬ੍ਰਹਮ ਦ੍ਰਿਸਟਿ ਇਕੁ ਕੀਜੈ ॥	ਕਲਿ ੪, ਅਸ ੪, ੬ : ੧	-	੧੩੨੫
ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥	ਸੂਹੀ ੩, ਵਾਰ ੯ ਸ, ੩, ੩ : ੨	-	੭੮੮
ਏਕ ਟੇਕ ਅਧਾਰੁ ਏਕੋ ਏਕ ਕਾ ਮਨਿ ਜੋਰੁ ॥	ਆਸਾ ੫, ੧੩੬, ੪ : ੧	-	੪੦੫
ਏਕ ਟੇਕ ਏਕੋ ਆਧਾਰਾ ॥	ਗਉ ੫, ੧੪੯*, ੪ : ੧	-	੨੧੨
ਏਕ ਟੇਕ ਏਕੋ ਆਧਾਰੁ ॥	ਭੈਰ ੫, ੧੭, ੩ : ੩	-	੧੧੩੯
ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ॥	ਬਿਲਾ ੫, ੪੮, ੧ : ੧	-	੮੧੨
ਏਕ ਤੁਈ ਏਕ ਤੁਈ ॥	ਮਾਝ ੧, ਵਾਰ ੧੩ ਸ, ੧, ੨ : ੪	-	੧੪੪
ਏਕ ਤੁਈ ਏਕ ਤੁਈ ॥	ਮਾਝ ੧, ਵਾਰ ੧੩ ਸ, ੧, ੩ : ੪	-	੧੪੪
ਏਕ ਤੁਈ ਏਕ ਤੁਈ ॥	ਮਾਝ ੧, ਵਾਰ ੧੩ ਸ, ੧, ੬ : ੪	-	੧੪੪
ਏਕ ਤੁਈ ਏਕੁ ਤੁਈ ॥	ਮਾਝ ੧, ਵਾਰ ੧੩ ਸ, ੧, ੫ : ੪	-	੧੪੪
ਏਕਤੁ ਰਾਚੈ ਪਰਹਰਿ ਦੋਇ ॥	ਬਸੰ ੧, ਅਸ ੩, ੧ : ੨	-	੧੧੮੮
ਏਕ ਤੂਹੀ ਏਕ ਤੁਹੀ ॥	ਮਾਝ ੧, ਵਾਰ ੧੩ ਸ, ੧, ੧ : ੩	-	੧੪੩

ਏਕ ਤੂਹੀ ਤੂਹੀ ਤੂਹੀ ॥	ਕਾਨ ੫, ੩੭, ੨ : ੫	-	੧੩੦੫
ਏਕ ਤੂਹੀ ਦੀਨ ਦਇਆਲ ॥	ਕੇਦਾ ੫, ੨, ੨ : ੩	-	੧੧੧੯
ਏਕ ਦਿਵਸ ਮਨ ਭਈ ਉਮੰਗ ॥	ਬ੍ਰਸੰ ਰਾਮਾ, ੧, ੧ : ੧	-	੧੧੯੫
ਏਕ ਦ੍ਰਿਸਟਿ ਏਕੋ ਕਰਿ ਦੇਖਿਆ ਭੀਖਿਆ ਭਾਇ ਸਬਦਿ ਤ੍ਰਿਪਤਾਸੈ ॥	ਰਾਮ ੧, ੧੧, ੧*: ੨	-	੮੭੯
ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥	ਬਿਲਾ ੪, ਅਸ ੧, ੭ : ੨	-	੮੩੩
ਏਕ ਦ੍ਰਿਸਟਿ ਕਰਿ ਸਮਸਰਿ ਜਾਣੈ ਜੋਗੀ ਕਹੀਐ ਸੋਈ ॥	ਸੂਹੀ ੧, ੮, ੧*: ੨	-	੭੩੦
ਏਕ ਦ੍ਰਿਸਟਿ ਕਰਿ ਦੇਖਦਾ ਮਨ ਭ੍ਾਵਨੀ ਤੇ ਸਿਧਿ ਹੋਇ ॥	ਗਉ ੪, ਵਾਰ ੧ ਸ, ੪, ੧ : ੨	-	੩੦੦
ਏਕ ਦ੍ਰਿਸਟਿ ਤਾਰੇ ਗੁਰ ਪੂਰਾ ॥	ਆਸਾ ੧, ਅਸ ੫, ੧ : ੨	-	੪੧੩
ਏਕ ਦ੍ਰਿਸ੍ਟਿ ਹਰਿ ਏਕੋ ਜਾਤਾ ਹਰਿ ਆਤਮ ਰਾਮੁ ਪਛਾਣੀ ॥	ਵਡ ੪, ਛੰਤ ੨, ੧ : ੫	-	੫੭੩
ਏਕ ਨਗਰੀ ਪੰਚ ਚੋਰ ਬਸੀਅਲੇ ਬਰਜਤ ਚੋਰੀ ਧਾਵੈ ॥	ਗੂਜ ੧, ਅਸ ੧, ੧ : ੧	-	੫੦੩
ਏਕ ਨਦਰਿ ਕਰਿ ਵੇਖੈ ਸਭ ਊਪਰਿ ਜੇਹਾ ਭਾਉ ਤੇਹਾ ਫਲੁ ਪਾਈਐ ॥	ਸੋਰ ੩, ੬, ੪ : ੨	-	੬੦੭
ਏਕ ਨ ਪੂਜਸਿ ਨਾਮੈ ਹਰੀ ॥	ਭੈਰ ਨਾਮ, ੧, ੩ : ੨	-	੧੧੬੩
ਏਕ ਨ ਭਰੀਆ ਗੁਣ ਕਰਿ ਧੋਵਾ ॥	ਆਸਾ ੧, ੨੬, ੧ : ੧	-	੩੫੬
ਏਕ ਨਾਮ ਕਲਿਪ ਤਰ ਤਾਰੇ ॥	ਗਉ ਕਬ, ਅਸ ੩੭, ੧ : ੨	-	੩੩੦
ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜੁ ਗੁਰਹਿ ਦਿਖਾਇਓ ॥	ਗਉ ੫, ੧੩੬*, ੧ : ੨	-	੨੦੯
ਏਕ ਨਾਮ ਬਿਨੁ ਕਹ ਲਉ ਸਿਧੀਆ ॥	ਗਉ ੫, ਬਾਅ, ੪੩ : ੨	-	੨੫੯
ਏਕ ਨਾਮ ਲੇ ਮਨਹਿ ਪਰੋਉ ॥	ਗਉ ੫, ਬਾਅ, ੧੪ : ੬	-	੨੫੩
ਏਕ ਨਾਮਿ ਜੁਗ ਚਾਰਿ ਉਧਾਰੇ ਸਬਦੇ ਨਾਮ ਵਿਸਾਂਹਾ ਹੇ ॥	ਮਾਰੂ ੩, ਸੋਲਾ ੧੧, ੧੧ : ੩	-	੧੦੫੫
ਏਕ ਨਿਮਖ ਓਪਾਇ ਸਮਾਵੈ ਦੇਖਿ ਚਰਿਤ ਮਨ ਮੋਹੰ ॥	ਸਾਰ ੫, ੩੭, ੧*: ੨	-	੧੨੧੧
ਏਕ ਨਿਮਖ ਹਰਿ ਕੇ ਗੁਨ ਗਾਏ ॥	ਗਉ ੫, ਸੁਖ ੨੦, ੮ : ੨	-	੨੯੦
ਏਕ ਨਿਮਖ ਗੋਬਿੰਦ ਭਜਨੁ ਕਰਿ ਤਉ ਸਦਾ ਸਦਾ ਜੀਵਾਨਦ ॥	ਸਾਰ ੫, ੭, ੩ : ੨	-	੧੨੦੪
ਏਕ ਨਿਮਖ ਜੇ ਬਿਸਰੈ ਸੁਆਮੀ ਜਾਨਉ ਕੋਟਿ ਦਿਨਸ ਲਖ ਬਰੀਆ ॥	ਸਾਰ ੫, ੨੪, ੨ : ੧	-	੧੨੦੯
ਏਕ ਨਿਮਖ ਜੋ ਸਿਮਰਨ ਮਹਿ ਜੀਆ ॥	ਗਉ ੫, ਅਸ ੭, ੧*: ੧	-	੨੩੯
ਏਕ ਨਿਮਖ ਪ੍ਰਿਅ ਦਰਸੁ ਦਿਖਾਵੈ ਤਿਸੁ ਸੰਤਨ ਕੈ ਬਲਿ ਜਾਂਈ ॥	ਸਾਰ ੫, ੧੫, ੨ : ੨	-	੧੨੦੭
ਏਕ ਨਿਮਖ ਮਹਿ ਮੇਰਾ ਸਭੁ ਦੁਖੁ ਕਾਟਿਆ ਨਾਨਕ ਸੁਖਿ ਰੈਨਿ ਬਿਹਾਈ ॥	ਮਲਾ ੫, ੬, ੨ : ੨	-	੧੨੬੭
ਏਕ ਨਿਮਖ ਮਨ ਮਾਹਿ ਅਰਾਧਿਓ ਗਜਪਤਿ ਪਾਰਿ ਉਤਾਰੇ ॥	ਮਾਰੂ ੫, ੨, ੨ : ੨	-	੯੯੯
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥	ਭੈਰ ੫, ੩, ੩ : ੨	-	੧੧੩੬
ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ॥	ਪ੍ਰਭਾ ਕਬ, ੩, ੧ : ੨	-	੧੩੪੯
ਏਕ ਪਲਕ ਸੁਖ ਸਾਧ ਸਮਾਗਮ ਕੋਟਿ ਬੈਕੁੰਠਹ ਪਾਂਏ ॥	ਸਾਰ ੫, ੨੩, ੧*: ੨	-	੧੨੦੮
ਏਕ ਬਸਤੁ ਕਾਰਨਿ ਬਿਖੋਟਿ ਗਵਾਵੈ ॥	ਗਉ ੫, ਸੁਖ ੫, ੧ : ੨	-	੨੬੮
ਏਕ ਬਸਤੁ ਦੀਜੈ ਕਰਿ ਮਇਆ ॥	ਗਉ ੫, ਸੁਖ ੨੦, ੬ : ੭	-	੨੯੦
ਏਕ ਬਸਤੁ ਬਿਨੁ ਪੰਚ ਦੁਹੇਲੇ ਓਹ ਬਸਤੁ ਅਗੋਚਰ ਠਾਈ ॥	ਗਉ ੫, ੧੨੨*, ੨ : ੨	-	੨੦੫
ਏਕ ਬਾਤ ਸੁਨਿ ਤਾਕੀ ਓਟਾ ਸਾਧਸੰਗਿ ਮਿਟਿ ਜਾਹੀ ॥	ਗਉ ੫, ੧੨੫*, ੨ : ੨	-	੨੦੬
ਏਕ ਬਿਨਾ ਝੂਠੇ ਮੁਕਤਿ ਨ ਹੋਇ ॥	ਗਉ ੧, ਅਸ ੪, ੩ : ੩	-	੨੨੨
ਏਕ ਬਿਨਾ ਦੂਜਾ ਨਹੀ ਹੋਰੁ ॥	ਭੈਰ ੫, ੫੧, ੪ : ੨	-	੧੧੫੧
ਏਕ ਬਿਨਾ ਦੂਜਾ ਨਹੀ ਜਾਣੀ ॥	ਭੈਰ ੫, ੬, ੪ : ੨	-	੧੧੩੭
ਏਕ ਬਿਨਾ ਦੂਜਾ ਨਹੀ ਜਾਨੈ ॥	ਸੂਹੀ ੫, ੨੧, ੨ : ੧	-	੭੪੧
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥	ਸੋਰ ੫, ੧੪, ੪ : ੧	-	੬੧੨
ਏਕ ਬੂੰਦ ਜਲ ਕਾਰਨੇ ਚਾਤ੍ਰਿਕੁ ਦੁਖੁ ਪਾਵੈ ॥	ਬਿਲਾ ਸਧ, ੧, ੨ : ੧	-	੮੫੮
ਏਕ ਬੂੰਦ ਭਰਿ ਤਨੁ ਮਨੁ ਦੇਵਉ ਜੋ ਮਦੁ ਦੇਇ ਕਲਾਲੀ ਰੇ ॥	ਰਾਮ ਕਬ, ੧, ੧*: ੨	-	੯੬੯
ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ ॥	ਸਲੋ ੯, ੪੪ : ੧	-	੧੪੨੮
ਏਕ ਭਾਇ ਦੇਖਉ ਸਭ ਨਾਰੀ ॥	ਗਉ ਕਬ, ੨੧, ੨ : ੧	-	੩੨੭
ਏਕ ਭੀ ਨ ਦੇਇ ਦਸ ਭੀ ਹਿਰਿ ਲੇਇ ॥	ਗਉ ੫, ਸੁਖ ੫, ੧ : ੩	-	੨੬੮
ਏਕਮ ਏਕੰਕਾਰੁ ਨਿਰਾਲਾ ॥	ਬਿਲਾ ੧, ਥਿਤੀ, ੧ : ੧	-	੮੩੮
ਏਕਮ ਏਕੰਕਾਰੁ ਪ੍ਰਭੁ ਕਰਉ ਬੰਦਨਾ ਧਿਆਇ ॥	ਗਉ ੫, ਥਿਤੀ, ੧ : ੧	-	੨੯੬
ਏਕਮ ਏਕੈ ਆਪੁ ਉਪਾਇਆ ॥	ਮਾਝ ੩, ਅਸ ੭, ੪ : ੧	-	੧੧੩
ਏਕ ਮਸੀਤਿ ਦਸੈ ਦਰਵਾਜ ॥	ਭੈਰ ਕਬ, ੪, ੧*: ੨	-	੧੧੫੮

ਏਕ ਮਹਲਿ ਤੂੰ ਆਪੇ ਆਪੇ ਏਕ ਮਹਲਿ ਗਰੀਬਾਨੋ ॥	ਗਉ ੫, ੧੨੬*, ੧ : ੨	-	੨੦੬
ਏਕ ਮਹਲਿ ਤੂੰ ਸਭੁ ਕਿਛੁ ਗ੍ਰਾਹਜੁ ਏਕ ਮਹਲਿ ਕਛੂ ਨ ਲੇਤਾ ॥	ਗਉ ੫, ੧੨੬*, ੨ : ੨	-	੨੦੬
ਏਕ ਮਹਲਿ ਤੂੰ ਹੋਹਿ ਅਫਾਰੋ ਏਕ ਮਹਲਿ ਨਿਮਾਨੋ ॥	ਗਉ ੫, ੧੨੬*, ੧ : ੧	-	੨੦੬
ਏਕ ਮਹਲਿ ਤੂੰ ਪੰਡਿਤੁ ਬਕਤਾ ਏਕ ਮਹਲਿ ਖਲੁ ਹੋਤਾ ॥	ਗਉ ੫, ੧੨੬*, ੨ : ੧	-	੨੦੬
ਏਕ ਮਹਿ ਸਰਬ ਸਰਬ ਮਹਿ ਏਕਾ ਏਹ ਸਤਿਗੁਰਿ ਦੇਖਿ ਦਿਖਾਈ ॥	ਰਾਮ ੧, ਅਸ ੮, ੫ : ੧	-	੯੦੭
ਏਕ ਰੂਪ ਸਗਲੋ ਪਾਸਾਰਾ ॥	ਬਿਲਾ ੫, ੬, ੧ : ੧	-	੮੦੩
ਏਕ ਰੂਪ ਜਾ ਕੇ ਰੰਗ ਅਨੇਕ ॥	ਗਉ ੫, ਸੁਖ ੨੪, ੨ : ੬	-	੨੯੫
ਏਕ ਰੈਣ ਕੇ ਪਾਹੁਨ ਤੁਮ ਆਏ ਬਹੁ ਜੁਗ ਆਸ ਬਧਾਏ ॥	ਗਉ ੫, ੧੫੨*, ੧ : ੧	-	੨੧੨
ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥	ਮਾਲੀ ਨਾਮ, ੩, ੨ : ੧	-	੯੮੮
ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥	ਮਾਲੀ ਨਾਮ, ੩, ੧ : ੧	-	੯੮੮
ਏਕ ਵਸਤੁ ਕਉ ਪਹੁਚਿ ਨ ਸਾਕੈ ਧਨ ਰਹਤੀ ਭੂਖ ਪਿਆਸਾ ਹੇ ॥	ਮਾਰੂ ੫, ਸੋਲਾ ੨, ੩ : ੩	-	੧੦੭੨
ਏਕ ਵਸਤੁ ਜੇ ਪਾਵੈ ਕੋਇ ॥	ਭੈਰ ੫, ੩੩, ੪ : ੧	-	੧੧੪੫
ਏਕ ਵਸਤੁ ਬੂਝਹਿ ਤਾ ਹੋਵਹਿ ਪਾਕ ॥	ਆਸਾ ੫, ੧੪, ੪ : ੧	-	੩੭੪
ਏਕਾ ਓਟ ਗਹੁ ਹਾਂ ॥	ਆਸਾ ੫, ੧੬੦, ੧*: ੧	-	੪੧੦
ਏਕਾ ਓਟ ਤਜਉ ਬਿਖੁ ਕਾਮੀ ॥	ਮਾਰੂ ੫, ਸੋਲਾ ੯, ੩ : ੨	-	੧੦੮੦
ਏਕਾ ਸੰਗਤਿ ਇਕਤੁ ਗ੍ਰਿਹਿ ਬਸਤੇ ਮਿਲਿ ਬਾਤ ਨ ਕਰਤੇ ਭਾਈ ॥	ਗਉ ੫, ੧੨੨*, ੨ : ੧	-	੨੦੫
ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ ॥	ਰਾਮ ੫, ੩੪, ੧*: ੨	-	੮੯੩
ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ ॥	ਰਾਮ ੫, ੮, ੧ : ੩	-	੮੮੫
ਏਕਾ ਸੁਰਤਿ ਜੇਤੇ ਹੈ ਜੀਅ ॥	ਸਿਰੀ ੧, ੩੦, ੧ : ੧	-	੨੪
ਏਕਾ ਸੇਜ ਵਿਛੀ ਧਨ ਕੰਤਾ ॥	ਸੂਹੀ ੫, ੫, ੨ : ੧	-	੭੩੭
ਏਕਾ ਖੋਜੈ ਏਕ ਪ੍ਰੀਤਿ ॥	ਬਸੰ ੫, ੩, ੪ : ੧	-	੧੧੮੦
ਏਕਾ ਜੀਹ ਕੀਚੈ ਲਖ ਬੀਸ ॥	ਕਾਨ ੪, ੮, ੧*: ੨	-	੧੨੯੬
ਏਕਾ ਜੋਤਿ ਜੋਤਿ ਹੈ ਸਰੀਰਾ ॥	ਮਾਝ ੩, ਅਸ ੨੭, ੧ : ੧	-	੧੨੫
ਏਕਾ ਟੇਕ ਅਗੰਮ ਮਨਿ ਤਨਿ ਪ੍ਰਭੁ ਧਾਰਣੀ ॥	ਸਲੋ ੫, ੬ : ੩	-	੧੪੨੫
ਏਕਾ ਟੇਕ ਮੇਰੇ ਮਨਿ ਚੀਤ ॥	ਗਉ ੫, ੧੦੯, ੧*: ੧	-	੧੮੭
ਏਕਾ ਟੇਕ ਰਖਹੁ ਮਨ ਮਾਹਿ ॥	ਗਉ ੫, ਸੁਖ ੨੨, ੬ : ੯	-	੨੯੩
ਏਕਾਦਸੀ ਇਕੁ ਰਿਦੈ ਵਸਾਵੈ ॥	ਬਿਲਾ ੧, ਥਿਤੀ, ੧੩ : ੧	-	੮੪੦
ਏਕਾਦਸੀ ਏਕ ਦਿਸ ਧਾਵੈ ॥	ਗਉ ਕਬ, ਥਿਤੀ, ੧੨ : ੧	-	੩੪੪
ਏਕਾਦਸੀ ਨਿਕਟਿ ਪੇਖਹੁ ਹਰਿ ਰਾਮੁ ॥	ਗਉ ੫, ਥਿਤੀ, ੧੧ : ੧	-	੨੯੯
ਏਕਾਦਸੀ ਬ੍ਰਤੁ ਰਹੈ ਕਾਹੇ ਕਉ ਤੀਰਥ ਜਾਈਂ ॥	ਟੋਡੀ ਨਾਮ, ੨, ੧ : ੨	-	੭੧੮
ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ ॥	ਰਾਮ ੫, ੮, ੧ : ੨	-	੮੮੫
ਏਕਾ ਨਿਰਭਉ ਬਾਤ ਸੁਨੀ ॥	ਮਾਰੂ ੫, ੧, ੧*: ੧	-	੯੯੮
ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ ॥	ਪ੍ਰਭਾ ੫, ੧, ੩ : ੪	-	੧੩੩੭
ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ ॥	ਰਾਮ ੧, ਸਿਗੋ, ੨੫ : ੪	-	੯੪੦
ਏਕਾ ਭਗਤਿ ਏਕੋ ਹੈ ਭਾਉ ॥	ਬਸੰ ੧, ਅਸ ੩, ੭ : ੧	-	੧੧੮੮
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥	ਜਪੁ ੧, ੩੦ : ੧	-	੭
ਏਕਾ ਮਾਟੀ ਏਕਾ ਜੋਤਿ ॥	ਗਉ ੫, ੧੧੨, ੨ : ੧	-	੧੮੮
ਏਕਾ ਮੂਰਤਿ ਸਾਚਾ ਨਾਉ ॥	ਬਸੰ ੧, ਅਸ ੩, ੬ : ੧	-	੧੧੮੮
ਏਕਾ ਲਿਵ ਏਕੋ ਮਨਿ-ਭਾਉ ॥	ਗਉ ੫, ੯੩, ੩ : ੩	-	੧੮੪
ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ ॥	ਸਾਰ ੫, ੯੬, ੨ : ੨	-	੧੨੨੩
ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ ॥	ਰਾਮ ੧, ੧, ੩ : ੨	-	੮੭੬
ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥	ਰਾਮ ੫, ੭, ੪ : ੨	-	੮੮੪
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥	ਮਾਰੂ ੧, ੭, ੨ : ੨	-	੯੯੧
ਏਕੀ ਕਾਰਣਿ ਪਾਪੀ ਭਇਆ ॥	ਰਾਮ ੩, ਵਾਰ ੧੪ ਸ, ੧, ੧ : ੧੨	-	੯੫੪
ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥	ਸੂਹੀ ੫, ੫੦, ੩ : ੨	-	੭੪੭
ਏਕੁ ਅਚੰਭਉ ਸੁਨਹੁ ਤੁਮ੍ ਭਾਈ ॥	ਆਸਾ ਕਬ, ੨੨, ੧*: ੧	-	੪੮੧
ਏਕੁ ਅਚਰਜੁ ਏਕੋ ਹੈ ਸੋਈ ॥	ਗਉ ੩, ੨੯, ੧*: ੧	-	੧੬੦

ਏਕੁ ਨਾਮੁ ਸੰਤਨ ਆਧਾਰੁ ॥	ਆਸਾ ੫, ੮੮, ੧ : ੩	੩੯੨
ਏਕੁ ਨਾਮੁ ਤਾਰੇ ਸੰਸਾਰੁ ॥	ਬਸੰ ੩, ੧੦, ੩ : ੧	੧੧੭੫
ਏਕੁ ਨਾਮੁ ਦੀਓ ਮਨ ਮੰਤਾ ਬਿਨਸਿ ਨ ਕਤਹੂ ਜਾਤਿ ॥	ਧਨਾ ੫, ੪੧, ੧ : ੨	੬੮੧
ਏਕੁ ਨਾਮੁ ਮਨ ਮਾਹਿ ਸਮਾਨੀ ॥	ਗਉ ੫, ਸੁਖ ੨੪, ੮ : ੬	੨੯੬
ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥	ਰਾਮ ੩, ਅਸ ੫, ੧*: ੨	੯੧੨
ਏਕੁ ਨਿਹਾਰਹਿ ਆਗਿਆਕਾਰ ॥	ਗਉ ੫, ੯੬, ੨ : ੨	੧੮੧
ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥	ਮਲਾ ੩, ੧, ੩ : ੩	੧੨੫੭
ਏਕੁ ਨਿਰੰਕਾਰੁ ਜਾ ਕੈ ਨਾਮ ਅਧਾਰ ॥	ਗੋਂਡ ੫, ੬, ੩ : ੨	੮੬੩
ਏਕੁ ਨਿਰੰਜਨੁ ਗੁਰਮੁਖਿ ਜਾਤਾ ॥	ਗਉ ੧, ਅਸ ੫, ੬ : ੧	੨੨੩
ਏਕੁ ਨਿਰੰਜਨੁ ਜਾ ਕੀ ਰਾਸਿ ॥	ਧਨਾ ੫, ੨੪, ੧ : ੩	੬੭੭
ਏਕੁ ਨਿਰਾਲਮੁ ਅਕਥ ਕਹਾਣੀ ॥	ਬਸੰ ੧, ਅਸ ੩, ੩ : ੨	੧੧੮੮
ਏਕੁ ਨਿਵਾਹੂ ਰਾਮ ਨਾਮ ਦੀਨਾ ਕਾ ਪ੍ਰਭੁ ਨਾਥ ॥	ਆਸਾ ੫, ਅਸ ੨, ੫ : ੨	੪੩੧
ਏਕੁ ਪਛਾਣੈ ਹਉਮੈ ਮਾਰਿ ॥	ਮਲਾ ੩, ਅਸ ੩, ੩ : ੩	੧੨੭੭
ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ ॥	ਸੋਰ ੫, ੧੨, ੧ : ੧	੬੧੧
ਏਕੁ ਪੁਰਖੁ ਇਕੁ ਨਦਰੀ ਆਵੈ ਸਭ ਏਕਾ ਨਦਰਿ ਨਿਹਾਰੇ ॥	ਨਟ ੪, ਅਸ ੪, ੨ : ੨	੯੮੨
ਏਕੁ ਪੁਰਖੁ ਮੈ ਤੇਰਾ ਦੇਖਿਆ ਤੂ ਸਭਨਾ ਮਾਹਿ ਰਵੰਤਾ ॥	ਸੋਰ ੧, ੪, ੩ : ੨	੫੯੬
ਏਕੁ ਬਗੀਚਾ ਪੇਡ ਘਨ ਕਰਿਆ ॥	ਆਸਾ ੫, ੫੬, ੧ : ੧	੩੮੫
ਏਕੁ ਬਿਸਥੀਰਨੁ ਏਕੁ ਸੰਪੂਰਨੁ ਏਕੈ ਪ੍ਰਾਨ ਅਧਾਰਾ ॥	ਬਿਲਾ ੫, ੮੭, ੩ : ੨	੮੨੧
ਏਕੁ ਬੁਰਾ ਭਲਾ ਸਚੁ ਏਕੈ ॥	ਰਾਮ ੧, ਅਸ ੪, ੮ : ੧	੯੦੫
ਏਕੁ ਬੋਲੁ ਭੀ ਖਵਤੋ ਨਾਹੀ ਸਾਧਸੰਗਤਿ ਸੀਤਲਈ ॥	ਆਸਾ ੫, ੧੨੪, ੩ : ੨	੪੦੨
ਏਕੁ ਭਗਤੁ ਮੇਰੇ ਹਿਰਦੇ ਬਸੈ ॥	ਭੈਰ ਨਾਮ, ੩, ੩ : ੧	੧੧੬੩
ਏਕੁ ਮੰਦਰੁ ਪੰਚ ਚੋਰ ਹਹਿ ਨਿਤ ਕਰਹਿ ਬੁਰਿਆਈਆ ॥	ਮਾਰੂ ੫, ਵਾਰ, ੬ : ੨	੧੦੯੬
ਏਕੁ ਮਰੈ ਪੰਚੇ ਮਿਲਿ ਰੋਵਹਿ ॥	ਆਸਾ ੧, ਅਸ ੪, ੧ : ੧	੪੧੩
ਏਕੁ ਮੁਕੰਦੁ ਕਰੈ ਉਪਕਾਰੁ ॥	ਗੋਂਡ ਰਵਿ, ੧, ੩ : ੧	੮੭੫
ਏਕੁ ਰਹਿਆ ਤਾ ਏਕੁ ਦਿਖਾਇਆ ॥	ਰਾਮ ੫, ੧੨, ੨ : ੪	੮੮੬
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥	ਸੋਰ ੫, ੧੪, ੩ : ੨	੬੧੨
ਏਕੁ ਵਿਸਾਰੇ ਤਾ ਪਿੜ ਹਾਰੇ ਅੰਧੁਲੈ ਨਾਮੁ ਵਿਸਾਰਾ ਹੇ ॥	ਮਾਰੂ ੧, ਸੋਲਾ ੭, ੬ : ੩	੧੦੨੭
ਏਕੋ ਨਾਮੁ ਅੰਮ੍ਰਿਤੁ ਹੈ ਮੀਠਾ ਜਗਿ ਨਿਰਮਲ ਸਚੁ ਸੋਈ ॥	ਮਲਾ ੩, ੪, ੫ : ੨	੧੨੫੯
ਏਕੇ ਕਉ ਸਚੁ ਏਕਾ ਜਾਣੈ ਹਉਮੈ ਦੂਜਾ ਦੂਰਿ ਕੀਆ ॥	ਰਾਮ ੧, ਸਿਗੋ, ੨੪ : ੩	੯੪੦
ਏਕੇ ਕਉ ਨਾਹੀ ਭਉ ਕੋਇ ॥	ਬਿਲਾ ੧, ੩, ੩ : ੩	੭੯੬
ਏਕੈ ਏਕੈ ਏਕ ਤੂਹੀ ॥	ਰਾਮ ੫, ੬, ੧*: ੧	੮੮੪
ਏਕੈ ਏਕੈ ਤੂ ਰਾਇਆ ॥	ਰਾਮ ੫, ੬, ੧*: ੨	੮੮੪
ਏਕੈ ਸੂਤਿ ਪਰੋਏ ਮਣੀਏ ॥	ਰਾਮ ੫, ੧੨, ੩ : ੧	੮੮੬
ਏਕੈ ਸੂਮੁ ਕਰਿ ਗਾਡੀ ਗਡਹੈ ॥	ਮਾਰੂ ੫, ੧੮, ੨ : ੧	੧੦੦੪
ਏਕੋ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥	ਸਾਰ ੫, ੧੩੫, ੧ : ੨	੧੨੩੦
ਏਕੈ ਕਨਿਕ ਅਨਿਕ ਭਾਤਿ ਸਾਜੀ ਬਹੁ ਪਰਕਾਰ ਰਚਾਇਓ ॥	ਗਉ ੫, ੧੨੩*, ੪ : ੧	੨੦੫
ਏਕੈ ਜਾਲਿ ਫਹਾਏ ਪੰਖੀ ॥	ਗਉ ੫, ੮੨, ੪ : ੧	੧੮੦
ਏਕੈ ਠਾਹਰ ਦੁਹਾ ਬਸੇਰਾ ॥	ਆਸਾ ਕਬ, ੩, ੪ : ੨	੪੭੬
ਏਕੈ ਤੂਹੀ ਏਕੈ ਅਨ ਨਾਹੀ ਤੁਮ ਭਤਿ ॥	ਸਮੁ ੫, ੧ : ੫	੧੩੮੫
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥	ਸਾਰ ੫, ੫੪, ੨ : ੧	੧੨੧੫
ਏਕੈ ਪਾਥਰ ਕੀਜੈ ਭਾਉ ॥	ਗੂਜ ਨਾਮ, ੧, ੪ : ੧	੫੨੫
ਏਕੈ ਰੰਗਿ ਤਤ ਕੇ ਬੇਤੇ ਸਤਿਗੁਰ ਤੇ ਬੁਧਿ ਪਾਈ ॥	ਜੈਤ ੫, ੭, ੧ : ੨	੭੦੧
ਏਕੈ ਰੇ ਹਰਿ ਏਕੈ ਜਾਨ ॥	ਦੇਵ ੫, ੩੪, ੧*: ੧	੫੩੫
ਏਕੈ ਰੇ ਗੁਰਮੁਖਿ ਜਾਨ ॥	ਦੇਵ ੫, ੩੪, ੧*: ੨	੫੩੫
ਏਕੋ ਅਮਰੁ ਏਕਾ ਪਤਿਸਾਹੀ ਜੁਗੁ ਜੁਗੁ ਸਿਰਿ ਕਾਰ ਬਣਾਈ ਹੇ ॥	ਮਾਰੂ ੩, ਸੋਲਾ ੩, ੧ : ੩	੧੦੪੬
ਏਕੋ ਅੰਮ੍ਰਿਤ ਬਿਰਖੁ ਹੈ ਫਲੁ ਅੰਮ੍ਰਿਤੁ ਹੋਈ ॥	ਆਸਾ ੧, ਅਸ ੨੦, ੬ : ੨	੪੨੧
ਏਕੋ ਅਲਹੁ ਪਾਰਬ੍ਰਹਮ ॥	ਰਾਮ ੫, ੪੫, ੫ : ੪	੮੯੭

ਏਕੋ ਜਪਿ ਏਕੋ ਸਾਲਾਹਿ ॥	ਗਉ ੫, ਸੁਖ ੧੯, ੮ : ੧	-	੨੮੯
ਏਕੋ ਜਪੀਐ ਮਨੈ ਮਾਹਿ ਇਕਸ ਕੀ ਸਰਣਾਇ ॥	ਰਾਮ ੫, ਵਾਰ ੮ ਸ. ੫, ੨ : ੧	-	੯੬੧
ਏਕੋ ਜਾਣੈ ਅਵਰੁ ਨ ਕੋਇ ॥	ਪ੍ਰਭਾ ੧, ਅਸ ੨, ੬ : ੩	-	੧੩੪੩
ਏਕੋ ਜਾਤਾ ਸਬਦੁ ਵੀਚਾਰੈ ॥	ਰਾਮ ੧, ਸਿਗੋ, ੪੭ : ੨	-	੯੪੩
ਏਕੋ ਤਖਤੁ ਏਕੋ ਪਾਤਿਸਾਹੁ ॥	ਬਸੰ ੧, ਅਸ ੩, ੫ : ੧	-	੧੧੮੮
ਏਕੋ ਦਾਨੁ ਸਰਬ ਸੁਖ ਗੁਣ ਨਿਧਿ ਆਨ ਮੰਗਨ ਨਿਹਕਿੰਚਨਾ ॥	ਮਾਰੂ ੫, ਸੋਲਾ ੯, ੧੪ : ੩	-	੧੦੮੦
ਏਕੋ ਧਰਮੁ ਦ੍ਰਿੜੈ ਸਚੁ ਕੋਈ ॥	ਬਸੰ ੧, ਅਸ ੩, ੪ : ੧	-	੧੧੮੮
ਏਕੋ ਨਾਮੁ ਏਕੁ ਨਾਰਾਇਣੁ ਤ੍ਰਿਭਵਣ ਏਕਾ ਜੋਤੀ ॥	ਮਾਰੂ ੧, ੧੧, ੨ : ੨	-	੯੯੨
ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥	ਸਿਰੀ ੧, ਅਸ ੨੮, ੫ : ੩	-	੭੨
ਏਕੋ ਨਾਮੁ ਚੇਤਿ ਮੇਰੇ ਭਾਈ ॥	ਆਸਾ ੩, ਅਸ ੨੬, ੧*: ੧	-	੪੨੪
ਏਕੋ ਨਾਮੁ ਚੇਤੇ ਵਿੰਚਹੁ ਭਰਮੁ ਚੁਕਾਏ ॥	ਗਉ ੩, ੩੧, ੪ : ੨	-	੧੬੧
ਏਕੋ-ਨਾਮੁ ਧਿਆਇ ਤੂੰ ਸੁਖੁ ਪਾਵਹਿ ਮੇਰੇ ਭਾਈ ॥	ਆਸਾ ੩, ਅਸ ੨੭, ੧*: ੧	-	੪੨੫
ਏਕੋ ਨਾਮੁ ਧਿਆਇ ਮਨ ਮੇਰੇ ॥	ਰਾਮ ੫, ੪੪, ੧*: ੧	-	੮੯੬
ਏਕੋ ਨਾਮੁ ਨਿਧਾਨੁ ਪੰਡਿਤ ਸੁਣਿ ਸਿਖੁ ਸਚੁ ਸੋਈ ॥	ਗੂਜ ੩, ੭, ੧ : ੧	-	੪੯੨
ਏਕੋ ਨਾਮੁ ਮਨ ਮਹਿ ਪਰਵੇਸਾ ॥	ਸੂਹੀ ੫, ੩੭, ੧ : ੨	-	੭੪੪
ਏਕੋ ਨਾਮੁ ਮੰਨਿ ਵਸਾਈ ॥	ਮਾਰੂ ੩, ਸੋਲਾ ੧੦, ੧੧ : ੨	-	੧੦੫੪
ਏਕੋ ਨਿਹਚਲ ਨਾਮ ਧਨੁ ਹੋਰੁ ਧਨੁ ਆਵੈ ਜਾਇ ॥	ਗੂਜ ੩, ਵਾਰ ੭ ਸ, ੩, ੨ : ੧	-	੫੧੧
ਏਕੋ ਪਵਣੁ ਮਾਟੀ ਸਭ ਏਕਾ ਸਭ ਏਕਾ ਜੋਤਿ ਸਬਾਈਆ ॥	ਮਾਝ ੪, ੭, ੩ : ੧	-	੯੬
ਏਕੋ ਪਵਨੁ ਕਹਾ ਕਉਨੁ ਰੋਤਿ ॥	ਗਉ ੫, ੧੧੨, ੨ : ੨	-	੧੮੮
ਏਕੋ ਪੜੈ ਏਕੋ ਨਾਉ ਬੂਝੈ ਦੂਜਾ ਅਵਰੁ ਨ ਜਾਣੈ ॥	ਸਿਰੀ ੩, ਅਸ ੨੨, ੪ : ੩	-	੬੭
ਏਕੋ ਪੁਰਖੁ ਏਕੁ ਪ੍ਰਭੁ ਜਾਤਾ ਦੂਜਾ ਅਵਰੁ ਨ ਕੋਈ ॥	ਮਲਾ ੩, ੫, ੩ : ੪	-	੧੨੫੯
ਏਕੋ ਪ੍ਰਿਉ ਸਖੀਆ ਸਭ ਪ੍ਰਿਅ ਕੀ ਜੋ ਭਾਵੈ ਪਿਰ ਸਾ ਭਲੀ ॥	ਦੇਵ ੪, ੨, ੨ : ੧	-	੫੨੭
ਏਕੋ ਬਨਜੁ ਏਕੋ ਬਿਉਹਾਰੀ ॥	ਗਉ ੫, ੯੬, ੨ : ੩	-	੧੯੧
ਏਕੋ ਬੂਝੈ ਸੂਝੈ ਪਤਿ ਹੋਇ ॥	ਰਾਮ ੧, ਓਅੰ, ੭ : ੪	-	੯੩੦
ਏਕੋ ਭਵਰੁ ਭਵੈ ਤਿਹੁ ਲੋਇ ॥	ਰਾਮ ੧, ਓਅੰ, ੭ : ੩	-	੯੩੦
ਏਕੋ ਮੰਤ੍ਰੁ ਦ੍ਰਿੜਾਏ ਅਉਖਧੁ ਸਚੁ ਨਾਮੁ ਰਿਦ ਗਾਇਣਾ ॥	ਮਾਰੂ ੫, ਸੋਲਾ ੭, ੨ : ੩	-	੧੦੭੭
ਏਕੋ ਮਨਿ ਏਕੋ ਸਭ ਠਾਇ ॥	ਗਉ ੫, ੭੭, ੪ : ੧	-	੧੭੮
ਏਕੋ ਰਵਿ ਰਹਿਆ ਅਵਰੁ ਨ ਬੀਆ ਰਾਮ ॥	ਤੁਖਾ ੧, ਛੰਤ ੩, ੩ : ੨	-	੧੧੧੧
ਏਕੋ ਰਵਿ ਰਹਿਆ ਸਭ ਅੰਤਰਿ ਤਿਸੁ ਬਿਨੁ ਅਵਰੁ ਨ ਕੋਈ ਹੇ ॥	ਮਾਰੂ ੩, ਸੋਲਾ ੨, ੧ : ੩	-	੧੦੪੪
ਏਕੋ ਰਵਿ ਰਹਿਆ ਸਭ ਠਾਈ ॥	ਪ੍ਰਭਾ ੧, ਅਸ ੬, ੧*: ੧	-	੧੩੪੫
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥	ਆਸਾ ੧, ਪਟੀ, ੧੩ : ੨	-	੪੩੩
ਏਕੋ ਰਵਿ ਰਹਿਆ ਘਟ ਅੰਤਰਿ ਮਿਲਿ ਸਤਸੰਗਤਿ ਹਰਿ ਗੁਣ ਗਾਵਣਿਆ ॥	ਮਾਝ ੩, ਅਸ ੩੩, ੬ : ੩	-	੧੨੯
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥	ਆਸਾ ੪, ੫੫, ੧*: ੨	-	੩੬੬
ਏਕੋ ਰਵਿ ਰਹਿਆ ਨਿਰਬਾਨੀ ॥	ਰਾਮ ੧, ਅਸ ੩, ੭ : ੪	-	੯੦੪
ਏਕੋ ਰੂਪੁ ਏਕੋ ਬਹੁ ਰੰਗੀ ਸਭੁ ਏਕਤੁ ਬਚਨਿ ਚਲਾਵੈਗੋ ॥	ਕਾਨ ੪, ਅਸ ੪, ੪ : ੨	-	੧੩੧੦
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥	ਆਸਾ ੧, ਪਟੀ, ੧੧ : ੨	-	੪੩੩
ਏਕੋ ਵੇਖਹੁ ਅਵਰੁ ਨ ਭਾਲਿ ॥	ਆਸਾ ੧, ੨੦, ੩ : ੨	-	੩੫੫
ਏਕੋ ਵੇਖਾ ਅਵਰੁ ਨ ਬੀਆ ॥	ਮਾਝ ੩, ਅਸ ੮, ੩ : ੧	-	੧੧੩
ਏਕੋ ਵੇਖਾ ਦੂਜਾ ਨਾਹੀ ॥	ਮਾਰੂ ੩, ਸੋਲਾ ੭, ੪ : ੨	-	੧੦੫੦
ਏਕੋ ਵੇਖੈ ਅਉਰੁ ਨ ਕੋਇ ॥	ਬਸੰ ੩, ੪, ੧ : ੨	-	੧੧੭੩
ਏਕੋ ਵਰਤੈ ਅਵਰੁ ਨ ਕੋਇ ॥	ਬਿਲਾ ੩, ਵਾ ੨, ੬ : ੩	-	੮੪੨
ਏਕੋ ਵਰਤੈ ਅਵਰੁ ਨ ਬੀਆ ॥	ਬਿਲਾ ੩, ਵਾ ੨, ੩ : ੨	-	੮੪੨
ਏਕੋ ਵਰਤੈ ਅਵਰੁ ਨ ਬੀਆ ॥	ਮਾਰੂ ੩, ਸੋਲਾ ੧੩, ੩ : ੨	-	੧੦੫੬
ਏਤ ਛਡਾਈ ਮੋਹਿ ਤੇ ਇਤਨੀ ਦ੍ਰਿੜਤਾਰੀ ॥	ਬਿਲਾ ੫, ੪੦, ੨ : ੧	-	੮੧੦
ਏਤੜਿਆ ਵਿਚਹੁ ਸੋ ਜਨੁ ਸਮਧਾ ਜਿਨਿ ਗੁਰਮੁਖਿ ਨਾਮੁ ਧਿਆਇਆ ॥	ਗੂਜ ੩, ਵਾਰ ੧੨ ਸ, ੩, ੨ : ੬	-	੫੧੩
ਏਤਾ ਗਬੁ ਅਕਾਸਿ ਨ ਮਾਵਤ ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ ॥	ਸਮੁ ੫, ੮*: ੨	-	੧੩੮੮
ਏਤਾ ਤਾਣੁ ਹੋਵੈ ਮਨ ਅੰਦਰਿ ਕਰੀ ਭਿ ਆਖਿ ਕਰਾਈ ॥	ਮਾਝ ੧, ਵਾਰ ੧੯ ਸ, ੧, ੧ : ੫	-	੧੪੭

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥	ਰਾਮ ੩, ਵਾਰ ੧੮ ਸ, ੨, ੧ : ੪ -	੯੫੫
ਸਉਦੇ ਕਉ ਧਾਵੈ ਬਿਨੁ ਪੂੰਜੀ ॥	ਗਉ ੫, ੧੬੦, ੩ : ੨ -	੧੯੮
ਸਉਦੇ ਵਾਹੁ ਵਾਹੁ ਉਚਰਹਿ ਉਠਦੇ ਭੀ ਵਾਹੁ ਕਰੇਨਿ ॥	ਗਉ ੪, ਵਾਰ ੨੨ ਸ, ੪, ੧ : ੫ -	੩੧੩
ਸਉਪੇ ਜਿਸੁ ਭੰਡਾਰ ਫਿਰਿ ਪੁਛ ਨ ਲੀਤੀਅਨੁ ॥	ਰਾਮ ੫,, ਵਾਰ, ੪ : ੨ -	੯੫੮
ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥	ਮਲਾ ੧, ਵਾਰ ੧੯ ਸ, ੧, ੨ : ੧ -	੧੨੮੬
ਸਸਤ ਵਖਰੁ ਤੂੰ ਘਿੰਨਹਿ ਨਾਹੀ ਪਾਪੀ ਬਾਧਾ ਰੇਨਾਇਆ ॥	ਆਸਾ ੫, ੧੨੫, ੧ : ੨ -	੪੦੨
ਸਸਤ੍ਰਿ ਤੀਖਣਿ ਕਾਟਿ ਡਾਰਿਓ ਮਨਿ ਨ ਕੀਨੋ ਰੋਸੁ ॥	ਮਾਰੂ ੫, ਅਸ ੩, ੧ : ੧ -	੧੦੧੭
ਸੰਸਾ ਇਹੁ ਸੰਸਾਰੁ ਹੈ ਸੁਤਿਆ ਰੈਣਿ ਵਿਹਾਇ ॥	ਸਿਰੀ ੩, ੫੮, ੩ : ੧ -	੩੬
ਸਸਾ ਸਤਿ ਸਤਿ ਸਤਿ ਸੋਊ ॥	ਗਉ ੫, ਬਾਅ, ੩ : ੧ -	੨੫੦
ਸੰਸਾ ਸਦ ਹਿਰਦੈ ਬਸੈ ਕਉਨੁ ਹਿਰੈ ਅਭਿਮਾਨੁ ॥	ਗਉ ਰਵਿ, ੧, ੩ : ੨ -	੩੪੬
ਸਸਾ ਸਰਨਿ ਪਰੇ ਅਬ ਹਾਰੇ ॥	ਗਉ ੫, ਬਾਅ, ੪੮ : ੧ -	੨੬੦
ਸਸਾ ਸਿਆਨਪ ਛਾਡੁ ਇਆਨਾ ॥	ਗਉ ੫, ਬਾਅ, ੫੦ : ੧ -	੨੬੦
ਸਸਾ ਸੋ ਸਹ ਸੇਜ ਸਵਾਰੈ ॥	ਗਉ ਕਬ, ਬਾਅ, ੪੧ : ੧ -	੩੪੨
ਸਸਾ ਸੋ ਨੀਕਾ ਕਰਿ ਸੋਧਹੁ ॥	ਗਉ ਕਬ, ਬਾਅ, ੩੯ : ੧ -	੩੪੨
ਸੰਸਾ ਦੂਖ ਬਿਨਾਸਨੁ ਸੇਵਹੁ ਫਿਰਿ ਬਾਹੁੜਿ ਰੋਗੁ ਨ ਲਾਇਆ ॥	ਮਾਰੂ ੧, ਸੋਲਾ ੨੨, ੯ : ੩ -	੧੦੪੩
ਸੰਸਾਰ ਸਾਗਰ ਅਬ ਉਤਰੇ ਪਾਰੇ ॥	ਬਿਲਾ ੫, ੧੪, ੨ : ੨ -	੮੦੫
ਸੰਸਾਰ ਸਾਗਰ ਤਾਰਿ ਤਾਰਣ ਰਮ ਨਾਮ ਕਰਿ ਕਰਣੀ ॥	ਗੂਜ ੧, ਅਸ ੫, ੧*: ੨ -	੫੦੫
ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ ॥	ਗਉ ੫, ਵਾਰ, ੧੯ : ੪ -	੩੨੨
ਸੰਸਾਰ ਸਾਗਰ ਤੇ ਕਢੁ ਦੇ ਹਾਥੀ ॥	ਵਡ ੫, ੭, ੨ : ੨ -	੫੬੩
ਸੰਸਾਰ ਸਾਗਰ ਤੇ ਰਖਿਅਨੁ ਬਹੁੜਿ ਨ ਜਨਮੈ ਧਾਇ ॥	ਮਾਝ ੫, ਬਾਰਾ, ੧੩ : ੮ -	੧੩੬
ਸੰਸਾਰ ਸਾਗਰੰ ਨਾਨਕ ਪੁਨਰਪਿ ਜਨਮ ਨ ਲਭ੍ਯਤੇ ॥	ਗਾਥਾ ੫, ੧੯ : ੨ -	੧੩੬੧
ਸੰਸਾਰ ਸਾਗਰ ਮਹਿ ਜਲਨਿ ਨ ਦੀਨੇ ਕਿਨੈ ਨ ਦੁਤਰੁ ਭਾਖੇ ॥	ਧਨਾ ੫, ੨੬, ੧ : ੨ -	੬੭੭
ਸੰਸਾਰ ਸਾਗਰੁ ਜਿਨਿ ਉਪਾਇਓ ਸਰਣਿ ਪ੍ਰਭ ਕੀ ਗਹੀ ॥	ਮਾਰੂ ੫, ਅਸ ੨, ੨ : ੧ -	੧੦੧੭
ਸੰਸਾਰ ਸਾਗਰੁ ਦੁਖਿ ਬਿਆਪਿਓ ਦਾਸ ਲੇਵਹੁ ਤਾਰਿ ॥	ਸਾਰ ੫, ੧੦੭, ੨ : ੧ -	੧੨੨੫
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥	ਆਸਾ ੫, ਛੰਤ ੧੨, ੪ : ੪ -	੪੬੧
ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥	ਗਾਥਾ ੫, ੧੦ : ੨ -	੧੩੬੦
ਸੰਸਾਰ ਕੂਪ ਤੇ ਉਧਰਿ ਲੈ ਪਿਆਰੇ ਨਾਨਕ ਹਰਿ ਸਰਣਾਇ ॥	ਆਸਾ ੫, ਬਿਰ ੫, ੮ : ੧ -	੪੩੨
ਸੰਸਾਰ ਬਿਰਖ ਕਉ ਦੁਇ ਫਲ ਲਾਏ ॥	ਬਸੰ ੩, ੧, ੩ : ੨ -	੧੧੭੨
ਸੰਸਾਰਿ ਸਫਲੁ ਗੰਗਾ ਗੁਰ ਦਰਸਨੁ ਪਰਸਨ ਪਰਮ ਪਵਿਤ੍ਰ ਗਤੇ ॥	ਸਵ ੪, ਗਯੰ, ੨ : ੩ -	੧੪੦੧
ਸੰਸਾਰੁ ਉਤਰਸਿ ਪਾਰਿ ॥	ਬਿਲਾ ੫, ਅਸ ੨, ੧੦ : ੪ -	੮੩੮
ਸੰਸਾਰੁ ਅਗਮ ਸਾਗਰੁ ਤੁਲਹਾ ਹਰਿ ਨਾਮੁ ਗੁਰੂ ਮੁਖਿ ਪਾਯਾ ॥	ਸਵ ੪, ਗਯੰ, ੩ : ੧ -	੧੪੦੨
ਸੰਸਾਰੁ ਸਮੁੰਦੇ ਤਾਰਿ ਗੋੁਬਿੰਦੇ ॥	ਬਸੰ ਨਾਮ, ੨, ੧*: ੧ -	੧੧੯੬
ਸੰਸਾਰੁ ਸਾਗਰੁ ਤਿਨ੍ਹੀ ਤਰਿਆ ਜਿਨ੍ਹੀ ਏਕੁ ਧਿਆਇਆ ॥	ਆਸਾ ੫, ਛੰਤ ੧੩, ੩ : ੩ -	੪੬੧
ਸੰਸਾਰੁ ਸਾਗਰੁ ਮਹਾ ਬਿਖੜਾ ਪਲ ਏਕ ਮਾਹਿ ਤਰਾਇਆ ॥	ਧਨਾ ੫, ਛੰਤ ੧, ੨ : ੪ -	੬੯੧
ਸੰਸਾਰੁ ਬਿਖਿਆ ਕੂਪ ॥	ਬਿਲਾ ੫, ਅਸ ੨, ੨ : ੧ -	੮੩੮
ਸੰਸਾਰੁ ਭਉਜਲੁ ਤਾਰਿਆ ਹਰਿ ਸੰਤ ਪੁਰਖ ਅਪਾਰ ॥	ਮਾਲੀ ੫, ੧, ੧ : ੨ -	੯੮੬
ਸੰਸਾਰੁ ਭਵਜਲੁ ਕਿਉ ਤਰੈ ॥	ਮਾਰੂ ੧, ਅਸ ੮, ੧*: ੧ -	੧੦੧੩
ਸੰਸਾਰੁ ਮਾਇਆ ਮੋਹੁ ਮੀਠਾ ਅੰਤਿ ਭਰਮੁ ਚੁਕਾਇਆ ॥	ਆਸਾ ੧, ਛੰਤ ੫, ੩ : ੪ -	੪੩੯
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥	ਧਨਾ ੧, ਛੰਤ ੧, ੧ : ੫ -	੬੮੭
ਸੰਸਾਰੈ ਕੈ ਅੰਚਲਿ ਲਰੀ ॥	ਗੋਂਡ ਕਬ, ੭, ੪ : ੪ -	੮੭੧
ਸੰਸਾਰੈ ਮਹਿ ਸਹਸਾ ਬਿਆਪੈ ॥	ਮਾਰੂ ੫, ਅਸ ੭, ੫ : ੧ -	੧੦੧੯
ਸਸਿ ਕੀਨੋ ਸੂਰ ਗਿਰਾਸਾ ॥	ਰਾਮ ਕਬ, ੧੦, ੩ : ੨ -	੯੭੨
ਸਸਿ ਘਰਿ ਸੂਰੁ ਦੀਪਕੁ ਗੈਣਾਰੇ ॥	ਮਾਰੂ ੧, ਸੋਲਾ ੨੧, ੩ : ੨ -	੧੦੪੧
ਸਸਿ ਘਰਿ ਸੂਰੁ ਵਸੈ ਮਿਟੈ ਅੰਧਿਆਰਾ ॥	ਰਾਮ ੧, ਸਿਗੋ, ੪੯ : ੨ -	੯੪੩
ਸਸਿ ਬਿਗਾਸ ਸੰਪਟ ਨਹੀ ਆਵਾ ॥	ਗਉ ਕਬ, ਬਾਅ, ੭ : ੨ -	੩੪੦
ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੂਲ ਦੀਅਉ ॥	ਸਵ ੪, ਨਲ੍ਯ, ੫ : ੨ -	੧੩੯੯
ਸਸੀਅਰ ਸੂਰ ਨਖ੍ਯਤ੍ਰ ਮਹਿ ਏਕੁ ॥	ਗਉ ੫, ਸੁਖ ੨੩, ੩ : ੨ -	੨੯੪

ਸਸੀਅਰ ਕੈ ਘਰਿ ਸੂਰੁ ਸਮਾਵੈ ॥	ਬਿਲਾ ੧, ਥਿਤੀ, ੧੮ : ੩	੮੪੦
ਸਸੀਅਰੁ ਅਰੁ ਸੂਰੁ ਨਾਮੁ ਉਲਾਸਹਿ ਸੈਲ ਲੋਅ ਜਿਨਿ ਉਧਰਿਆ ॥	ਸਵ ੩, ਕਲ੍ਯ, ੨ : ੩	੧੩੯੩
ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥	ਬਿਲਾ ੧, ਥਿਤੀ, ੧੯ : ੩	੮੪੦
ਸਸੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥	ਮਾਰੂ ੩, ਵਾਰ ੬ ਸ, ੧, ੨ : ੧	੧੦੮੮
ਸਸੁਰੈ ਪੇਈਐ ਤਿਸੁ ਕੰਤ ਕੀ ਵਡਾ ਜਿਸੁ ਪਰਵਾਰੁ ॥	ਮਾਝ ੫, ਦਿਨ ੧, ੨ : ੩	੧੩੭
ਸਸੁਰੈ ਪੇਈਐ ਪਿਰੁ ਵਸੈ ਕਹੁ ਕਿਤੁ ਬਿਧਿ ਪਾਈਐ ॥	ਗਉ ੩, ੩੭, ੧*: ੧	੧੬੨
ਸਸੁਰੈ ਪੇਈਐ ਭੈ ਵਸੀ ਸਤਿਗੁਰੁ ਸੇਵਿ ਨਿਸੰਗ ॥	ਸੋਰ ੪, ਵਾਰ ੧ ਸ, ੧, ੧ : ੩	੬੪੨
ਸਸੁ ਵਿਰਾਇਣਿ ਨਾਨਕ ਜੀਉ ਸਸੁਰਾ ਵਾਦੀ ਜੇਠੋ ਪਉ ਪਉ ਲੂਹੈ ॥	ਰਾਮ ੫, ਵਾਰ ੧੩ ਸ, ੫, ੨ : ੧	੯੬੩
ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥	ਸਲੋ ੧, ੧ : ੨	੧੪੧੦
ਸਸੁ ਤੇ ਪਿਰਿ ਕੀਨੀ ਵਾਖਿ ॥	ਆਸਾ ੫, ੨, ੧ : ੧	੩੭੦
ਸਸੈ ਸੰਜਮੁ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ ॥	ਆਸਾ ੩, ਪਟੀ, ੬ : ੧	੪੩੫
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ॥	ਰਾਮ ੧, ਓਅੰ, ੨ : ੧	੯੩੦
ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ॥	ਆਸਾ ੧, ਪਟੀ, ੧ : ੧	੪੩੨
ਸੰਸੈ ਭਰਮੁ ਨਹੀ ਕਛੁ ਬਿਆਪਤ ॥	ਗਉ ੫, ਬਾਅ, ੩ : ੫	੨੫੦
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥	ਜਪੁ ੧, ੨੨ : ੩	੫
ਸਹਸ ਸਰੀਰ ਚਿਹਨ ਭਗ ਹੂਏ ਤਾ ਮਨਿ ਪਛੋਤਾਇਆ ॥	ਪ੍ਰਭਾ ੧, ਅਸ ੪, ੧ : ੨	੧੩੪੪
ਸਹਸ ਸਿਆਣਪ ਉਪਾਵ ਥਾਕੇ ਜਹ ਭਾਵਤ ਤਹ ਜਾਹੀ ॥	ਬਿਹਾ ੫, ੯, ੨ : ੪	੫੪੮
ਸਹਸ ਸਿਆਣਪ ਕਰਿ ਰਹੇ ਮਨਿ ਕੋਰੈ ਰੰਗੁ ਨ ਹੋਇ ॥	ਸਿਰੀ ੪, ੬੫, ੩ : ੨	੪੦
ਸਹਸ ਸਿਆਣਪ ਨਹ ਮਿਲੈ ਮੇਰੀ ਜਿੰਦੁੜੀਏ ਜਨ ਨਾਨਕ ਗੁਰਮੁਖਿ ਜਾਤਾ ਰਾਮ ॥	ਬਿਹਾ ੪, ੬, ੪ : ੪	੫੪੧
ਸਹਸ ਸਿਆਣਪ ਪਵੈ ਨ ਤਾਉ ॥	ਗਉ ੧, ੧, ੩ : ੨	੧੫੧
ਸਹਸ ਸਿਆਣਪਾ ਲਖ ਹੋਹਿ ਤ ਇਕ ਨ ਚਲੈ ਨਾਲਿ ॥	ਜਪੁ ੧, ੧ : ੬	੧
ਸਹਸ ਸਿਆਨਪ ਲਇਆ ਨ ਜਾਈਐ ॥	ਗਉ ੫, ਸੁਖ ੧੮, ੩ : ੯	੨੮੭
ਸਹਸ ਕੋਟਿ ਬਹੁ ਕਹਤ ਪੁਰਾਨ ॥	ਭੈਰ ਕਬ, ਅਸ ੨, ੭ : ੩	੧੧੬੩
ਸਹਸ ਖਟੇ ਲਖ ਕਉ ਉਠਿ ਧਾਵੈ ॥	ਗਉ ੫, ਸੁਖ ੧੨, ੫ : ੧	੨੭੮
ਸਹਸ ਘਟਾ ਮਹਿ ਏਕੁ ਆਕਾਸੁ ॥	ਸੂਹੀ ੫, ੧, ੩ : ੧	੭੩੬
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੁੋਹੀ ॥	ਧਨਾ ੧, ਸੋਹ ੩, ੨ : ੧	੧੩
ਸਹਸ ਤਵ ਨੈਨ ਨਨ ਨੈਨ ਹੈ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋਹੀ ॥	ਧਨਾ ੧, ੯, ੨ : ੧	੬੬੩
ਸਹੰਸ ਨਾਮੁ ਲੈ ਲੈ ਕਰਉ ਸਲਾਮੁ ॥	ਆਸਾ ਕਬ, ੧੩, ੩ : ੨	੪੭੯
ਸਹਸ ਨੇਤ੍ਰ ਨੇਤ੍ਰ ਹੈ ਪ੍ਰਭ ਕਉ ਪ੍ਰਭ ਏਕੋ ਪੁਰਖੁ ਨਿਰਾਰੇ ॥	ਨਟ ੪, ਅਸ ੧, ੩ : ੧	੯੮੦
ਸਹਸ ਨੇਤ੍ਰ ਮੂਰਤਿ ਹੈ ਸਹਸਾ ਇਕੁ ਦਾਤਾ ਸਭ ਹੈ ਮੰਗਾ ॥	ਮਾਰੂ ੫, ਸੋਲਾ ੧੧, ੪ : ੩	੧੦੮੨
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥	ਧਨਾ ੧, ਸੋਹ ੩, ੨ : ੨	੧੩
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥	ਧਨਾ ੧, ੯, ੨ : ੨	੬੬੩
ਸਹਸ ਫਨੀ ਸੇਖ ਅੰਤੁ ਨ ਜਾਨੈ ॥	ਮਾਰੂ ੫, ਸੋਲਾ ੧੧, ੧੬ : ੨	੧੦੮੩
ਸਹਸ ਫਨੀ ਜਪਿਓ ਸੇਖਨਾਗੈ ਹਰਿ ਜਪਤਿਆ ਅੰਤੁ ਨ ਪਾਵੈਗੋ ॥	ਕਾਨ ੪, ਅਸ ੩, ੧ : ੧	੧੩੦੯
ਸਹਸਬਾਹੁ ਮਧੁ ਕੀਟ ਮਹਿਖਾਸਾ ॥	ਗਉ ੧, ਅਸ ੯, ੬ : ੧	੨੨੪
ਸਹਸ ਭਾਤਿ ਕਰਹਿ ਚਤੁਰਾਈ ॥	ਗਉ ੫, ਬਾਅ, ੫੦ : ੩	੨੬੦
ਸਹਸ ਮੂਰਤਿ ਏਕੋ ਪ੍ਰਭੁ ਠਾਕੁਰੁ ਪ੍ਰਭੁ ਏਕੋ ਗੁਰਮਤਿ ਤਾਰੇ ॥	ਨਟ ੪, ਅਸ ੧, ੩ : ੨	੯੮੦
ਸਹੰਸਰ ਦਾਨ ਦੇ ਇੰਦ੍ਰੁ ਰੋਆਇਆ ॥	ਰਾਮ ੩, ਵਾਰ ੧੪ ਸ, ੧, ੧ : ੧	੯੫੩
ਸਹਸਾ ਇਹੁ ਸੰਸਾਰੁ ਹੈ ਮਰਿ ਜੰਮੈ ਆਇਆ ਜਾਇਆ ॥	ਮਾਝ ੧, ਵਾਰ, ੨ : ੪	੧੩੮
ਸਹਸਾ ਤੂਟੈ ਨਿਰਮਲੁ ਹੋਵੈ ਜੋਗ ਜੁਗਤਿ ਇਵ ਪਾਏ ॥	ਰਾਮ ੩, ਅਸ ੧, ੬ : ੨	੯੦੮
ਸਹਸਾ ਤੋੜੇ ਭਰਮੁ ਚੁਕਾਏ ॥	ਮਾਰੂ ੧, ੧੨, ੩ : ੧	੯੯੩
ਸਹਸਾ ਮੂਲਿ ਨ ਹੋਵਈ ਸਭ ਚਿੰਤਾ ਵਿਚਹੁ ਜਾਇ ॥	ਮਲਾ ੧, ਵਾਰ ੮ ਸ, ੩, ੧ : ੪	੧੨੮੧
ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ ॥	ਵਡ ੪, ਵਾਰ ੧੪ ਸ, ੩, ੨ : ੨	੫੯੧
ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥	ਬਿਹਾ ੪, ਵਾਰ ੧੯ ਸ, ੩, ੨ : ੪	੫੫੫

ਸਹਜ ਕਥਾ ਮਹਿ ਆਤਮੁ ਰਸਿਆ ॥	ਗਉ ੫, ਅਸ ੩, ੬ : ੩	-	੨੩੭
ਸਹਜ ਕਲਾਲਨਿ ਜਉ ਮਿਲਿ ਆਈ ॥	ਗਉ ਕਬ, ੨੭, ੨ : ੧	-	੩੨੮
ਸਹਜ ਕੀ ਅਕਥ ਕਥਾ ਹੈ ਨਿਰਾਰੀ ॥	ਗਉ ਕਬ, ਅਸ ੪੮, ੧*: ੧	-	੩੩੩
ਸਹਜ ਕੇਲ ਅਨਦ ਖੇਲ ਰਹੇ ਫੇਰ ਭਏ ਮੇਲ ॥	ਗਉ ੫, ੧੫੭*, ੩ : ੧	-	੨੧੪
ਸਹਜ ਕੈ ਪਾਵੜੈ ਪਗੁ ਧਰਿ ਲੀਜੈ ॥	ਗਉ ਕਬ, ੩੧, ੧*: ੨	-	੩੨੯
ਸਹਜ ਗੁਫਾ ਘਰੁ ਜਾਣੈ ਸਾਚਾ ॥	ਰਾਮ ੧, ਸਿਗੋ, ੧੬ : ੩	-	੯੩੯
ਸਹਜ ਗੁਫਾ ਮਹਿ ਆਸਣੁ ਬਾਧਿਆ ॥	ਆਸਾ ੫, ੨, ੩ : ੧	-	੩੭੦
ਸਹਜ ਗੁਫਾ ਮਹਿ ਤਾੜੀ ਲਾਈ ਆਸਣੁ ਊਚ ਸਵਾਰਿਆ ਜੀਉ ॥	ਮਾਝ ੫, ੧੦, ੧ : ੩	-	੯੭
ਸਹਜ ਜਗੋਟਾ ਬੰਧਨ ਤੇ ਛੂਟਾ ॥	ਰਾਮ ੧, ੧੧, ੪ : ੧	-	੮੭੯
ਸਹਜ ਤਰੋਵਰ ਫਲਿਓ ਗਿਆਨ ਅੰਮ੍ਰਿਤ ਫਲ ਲਾਗੇ ॥	ਸਵ ੪, ਕਲ੍ਯ, ੯ : ੩	-	੧੩੯੭
ਸਹਜ ਧੁਨਿ ਉਪਜੈ ਹਰਿ ਲਿਵ ਲਾਇ ॥	ਗਉ ੩, ਅਸ ੬, ੧*: ੨	-	੨੩੧
ਸਹਜ ਧੁਨਿ ਗਾਵੈ ਮੰਗਲ ਮਨੂਆ ਅਬ ਤਾ ਕਉ ਫੁਨਿ ਕਾਲੁ ਨ ਖਾਇ ॥	ਆਸਾ ੫, ੯, ੩ : ੨	-	੩੭੩
ਸਹਜ ਨਿਰੰਤਰਿ ਰਹਉ ਸਮਾਏ ॥	ਰਾਮ ੧, ਅਸ ੩, ੫ : ੪	-	੯੦੪
ਸਹਜ ਬਿਨੋਦ ਚੋਜ ਆਨੰਤਾ ॥	ਭੈਰ ੫, ਅਸ ੩, ੧ : ੩	-	੧੧੫੭
ਸਹਜ ਭਾਇ ਸੰਚਿਓ ਕਿਰਣਿ ਅੰਮ੍ਰਿਤ ਕਲ ਬਾਣੀ ॥	ਸਵ ੨, ਕਲ੍ਯ, ੬ : ੪	-	੧੩੯੨
ਸਹਜ ਭਾਇ ਸਚੀ ਲਿਵ ਲਾਗੀ ॥	ਮਾਰੂ ੩, ਸੋਲਾ ੧੯, ੬ : ੨	-	੧੦੬੩
ਸਹਜ ਭਾਇ ਜਾਇ ਤੇ ਨਾਨਕ ਪਾਰਬ੍ਰਹਮ ਲਿਵ ਜਾਗੇ ॥	ਗੂਜ ੧, ਅਸ ੧, ੨ : ੨	-	੫੦੩
ਸਹਜ ਭਾਇ ਪਾਇਆ ਹਰਿ ਨਾਮੁ ॥	ਬਸੰ ੩, ੧੩, ੩ : ੨	-	੧੧੭੬
ਸਹਜ ਭਾਇ ਮਿਲੀਐ ਸੁਖੁ ਹੋਵੈ ॥	ਰਾਮ ੧, ਸਿਗੋ, ੫੪ : ੧	-	੯੪੪
ਸਹਜਿ ਅਨੰਦ ਕਰਹੁ ਮੇਰੇ ਭਾਈ ॥	ਰਾਮ ੫, ੫੮, ੩ : ੧	-	੯੦੧
ਸਹਜਿ ਅਨੰਦਿ ਕਿਰਪਾ ਧਾਰਿ ॥	ਆਸਾ ੩, ਅਸ ੨੫, ੭ : ੩	-	੪੨੪
ਸਹਜਿ ਅਨੰਦੁ ਹੋਵੈ ਦਿਨੁ ਰਾਤੀ ਅੰਕੁਰੁ ਭਲੋ ਹਮਾਰਾ ॥	ਟੋਡੀ ੫, ੨੮, ੧*: ੨	-	੭੧੭
ਸਹਜਿ ਸਹਜਿ ਗੁਣ ਰਮੈ ਕਬੀਰੁ ॥	ਗਉ ਕਬ, ੨੬, ੩ : ੨	-	੩੨੮
ਸਹਜਿ ਸਹਜਿ ਗੁਨ ਰਵੈ ਕਬੀਰਾ ॥	ਆਸਾ ਕਬ, ੧੨, ੪ : ੨	-	੪੭੮
ਸਹਜਿ ਸਚੁ ਪਿਰੁ ਰਾਵਿਆ ਹਰਿ ਨਾਮਾ ਉਰ ਧਾਰਿ ॥	ਸੂਹੀ ੩, ਵਾਰ ੧ ਸ, ੩, ੧ : ੬	-	੭੮੫
ਸਹਜਿ ਸੰਤੋਖਿ ਸਦਾ ਤ੍ਰਿਪਤਾਸੇ ਅਨਦੁ ਖਸਮ ਕੈ ਭਾਣੈ ਜੀਉ ॥	ਮਾਝ ੫, ੪੨, ੩ : ੩	-	੧੦੬
ਸਹਜਿ ਸੰਤੋਖਿ ਸੀਗਾਰੀਆ ਮਿਠਾ ਬੋਲਣੀ ॥	ਸਿਰੀ ੧, ੧੦, ੨ : ੨	-	੧੭
ਸਹਜਿ ਸਬਦਿ ਸੁਖੁ ਊਪਜੈ ਬਿਨੁ ਭਾਗਾ ਧਨੁ ਨਾਹਿ ॥	ਮਾਰੂ ੧, ਅਸ ੩, ੨ : ੨	-	੧੦੧੦
ਸਹਜਿ ਸਮਾਇਓ ਗੁਰਹਿ ਬਤਾਇਓ ਰੰਗਿ ਰੰਗੀ ਮੇਰੇ ਤਨ ਕੀ ਚੋਲੀ ॥	ਬਿਲਾ ੫, ੮੯, ੧ : ੧	-	੮੨੨
ਸਹਜਿ ਸਮਾਇਓ ਦੇਵ ॥	ਗਉ ੫, ੧੩੬*, ੧*: ੧	-	੨੦੯
ਸਹਜਿ ਸਮਾਨਾ ਭੀਤਰੇ ਛੋਡਿਆ ਨਹ ਜਾਇ ॥	ਬਿਲਾ ੫, ੩੩, ੧*: ੨	-	੮੦੮
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ ਸਦਾ ਅਤੀਤੁ ਬੈਰਾਗੀ ॥	ਧਨਾ ੪, ਛੰਤ ੧, ੩ : ੩	-	੬੯੦
ਸਹਜਿ ਸਾਲਾਹੀ ਸਦਾ ਸਦਾ ਸਹਜਿ ਸਮਾਧਿ ਲਗਾਇ ॥	ਸਿਰੀ ੩, ਅਸ ੨੩, ੩ : ੧	-	੬੮
ਸਹਜਿ ਸੀਗਾਰ ਕਾਮਣਿ ਕਰਿ ਆਵੈ ॥	ਸੂਹੀ ੧, ਅਸ ੧, ੨ : ੧	-	੭੫੦
ਸਹਜਿ ਸੁਖਿ ਸੋਈਐ ਹਾਂ ॥	ਆਸਾ ੫, ੧੬੨, ੧*: ੪	-	੪੧੦
ਸਹਜਿ ਸੁਖੀ ਵਰ ਕਾਮਣਿ ਪਿਆਰੀ ਜਿਸੁ ਗੁਰ ਬਚਨੀ ਮਨੁ ਮਾਨਿਆ ॥	ਮਲਾ ੧, ੨, ੨ : ੧	-	੧੨੫੪
ਸਹਜਿ ਸੁਭਾਇ ਉਪਾਧਿ ਰਹਤ ਹੋਇ ਗੀਤ ਗੋਵਿੰਦਹਿ ਗਾਈਐ ॥	ਗਉ ੫, ਛੰਤ ੪, ੨ : ੨	-	੨੪੯
ਸਹਜਿ ਸੁਭਾਇ ਅਪਨਾ ਪਿਰੁ ਜਾਨਿਆ ॥	ਆਸਾ ੧, ੨੭, ੨ : ੨	-	੩੫੭
ਸਹਜਿ ਸੁਭਾਇ ਨਾਨਕ ਗੁਨ ਗਾਉ ॥	ਗਉ ੫, ਸੁਖ ੧੯, ੬ : ੧੦	-	੨੯੯
ਸਹਜਿ ਸੁਭਾਇ ਨਾਨਕ ਮਿਲੇ ਜੋਤੀ ਜੋਤਿ ਸਮਾਨ ॥	ਬਿਲਾ ੫, ੬੬, ੨ : ੨	-	੮੧੭
ਸਹਜਿ ਸੁਭਾਇ ਬੋਲੈ ਹਰਿ ਬਾਣੀ ॥	ਗਉ ੫, ੧੨੮, ੩ : ੧	-	੧੯੧
ਸਹਜਿ ਸੁਭਾਇ ਮਿਲੇ ਸਾਬਾਸਿ ॥	ਗਉ ੧, ੧੧, ੨ : ੨	-	੧੫੪
ਸਹਜਿ ਸੁਭਾਇ ਮੇਰਾ ਸਹੁ ਮਿਲੈ ਦਰਸਨਿ ਰੂਪਿ ਅਪਾਰੁ ॥	ਗਉ ੧, ੧੯, ੨ : ੨	-	੧੫੭
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥	ਆਸਾ ਕਬ, ੧੦, ੧*: ੨	-	੪੭੮
ਸਹਜਿ ਬੈਰਾਗੁ ਸਹਜੇ ਹੀ ਹਸਨਾ ॥	ਗਉ ੫, ਅਸ ੩, ੩ : ੩	-	੨੩੬
ਸਹਜਿ ਭਵੈ ਪ੍ਰਭੁ ਸਭਨੀ ਥਾਈ ॥	ਗਉ ੩, ੨੯, ੨ : ੧	-	੧੬੦
ਸਹਜਿ ਮਰਉ ਜੀਵਤ ਹੀ ਜੀਵਉ ॥	ਬਸੰ ੧, ਅਸ ੪, ੭ : ੨	-	੧੧੮੯

ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥	ਸਿਰੀ ੧, ਅਸ ੮, ੫ : ੩	-	੫੮
ਸਹਜੇ ਹੋਤਾ ਜਾਇ ਸੁ ਹੋਇ ॥	ਗਉ ੫, ਅਸ ੩, ੩ : ੨	-	੨੩੬
ਸਹਜੇ ਕਾਲੁ ਵਿਡਾਰਿਆ ਸਚ ਸਰਣਾਈ ਪਾਇ ॥	ਸਿਰੀ ੩, ਅਸ ੨੩, ੪ : ੧	-	੬੮
ਸਹਜੇ ਕੀਨੋ ਜੀਅ ਕੋ ਦਾਨੁ ॥	ਗਉ ੫, ਅਸ ੩, ੬ : ੨	-	੨੩੭
ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥	ਸਿਰੀ ੩, ੫੫, ੨ : ੧	-	੩੫
ਸਹਜੇ ਗਾਵਿਆ ਥਾਇ ਪਵੈ ਬਿਨੁ ਸਹਜੈ ਕਥਨੀ ਬਾਦਿ ॥	ਸਿਰੀ ੩, ਅਸ ੨੩, ੨ : ੧	-	੬੮
ਸਹਜੇ ਗੁਣ ਗਾਵਾ ਜੇ ਪ੍ਰਭ ਭਾਵਾ ਆਪੇ ਲਏ ਮਿਲਾਏ ॥	ਸੂਹੀ ੪, ਛੰਤ ੪, ੨ : ੫	-	੭੭੫
ਸਹਜੇ ਗੁਣ ਗਾਵੈ ਦਿਨੁ ਰਾਤੀ ਕਿਲਵਿਖ ਸਭਿ ਗਵਾਏ ॥	ਸੂਹੀ ੩, ਛੰਤ ੧, ੩ : ੪	-	੭੬੮
ਸਹਜੇ ਗੁਣ ਗਾਵੈ ਰੰਗਿ ਰਾਤਾ ਰਸਨਾ ਰਾਮੁ ਰਵੀਜੈ ਹੇ ॥	ਮਾਰੂ ੩, ਸੋਲਾ ੬, ੩ : ੩	-	੧੦੪੯
ਸਹਜੇ ਗੁਣ ਰਵਹਿ ਸਾਚੇ ਮਨ ਮਾਹੀ ॥	ਗਉ ੩, ਅਸ ੪, ੭ : ੩	-	੨੩੧
ਸਹਜੇ ਗੁਣ ਰਵਹਿ ਦਿਨੁ ਰਾਤੀ ਜੋਤੀ ਜੋਤਿ ਮਿਲਾਇਆ ॥	ਮਾਰੂ ੩, ਸੋਲਾ ੨੪, ੧੨ : ੩	-	੧੦੬੮
ਸਹਜੇ ਗੁਰੁ ਭੇਟਿਓ ਸਚੁ ਧਰਮਾ ॥	ਗਉ ੫, ਅਸ ੩, ੮ : ੨	-	੨੩੭
ਸਹਜੇ ਗ੍ਰਿਹ ਮਹਿ ਸਹਜਿ ਉਦਾਸੀ ॥	ਗਉ ੫, ਅਸ ੩, ੫ : ੧	-	੨੩੬
ਸਹਜੇ ਚੁਪ ਸਹਜੇ ਹੀ ਜਪਨਾ ॥	ਗਉ ੫, ਅਸ ੩, ੩ : ੪	-	੨੩੬
ਸਹਜੇ ਜਾ ਕਉ ਪਰਿਓ ਕਰਮਾ ॥	ਗਉ ੫, ਅਸ ੩, ੮ : ੧	-	੨੩੭
ਸਹਜੇ ਜਾਗਣੁ ਸਹਜੇ ਸੋਇ ॥	ਗਉ ੫, ਅਸ ੩, ੩ : ੧	-	੨੩੬
ਸਹਜੇ ਜਾਗੈ ਸਹਜੇ ਸੋਵੈ ॥	ਸੋਰ ੪, ਵਾਰ ੯ ਸ, ੩, ੨ : ੧	-	੬੪੬
ਸਹਜੇ ਜਾਗੈ ਸਹਜੇ ਸੋਵੈ ॥	ਮਾਰੂ ੪, ਸੋਲਾ ੧, ੧੨ : ੨	-	੧੦੬੯
ਸਹਜੇ ਜਾਗੈ ਸਵੈ ਨ ਕੋਇ ॥	ਗਉ ੩, ੩੦, ੧*: ੧	-	੧੬੦
ਸਹਜੇ ਜਿਨਿ ਪ੍ਰਭੁ ਜਾਨਿ ਪਛਾਨਿਆ ॥	ਧਨਾ ੩, ੧, ੪ : ੩	-	੬੬੩
ਸਹਜੇ ਦੁਬਿਧਾ ਤਨ ਕੀ ਨਾਸੀ ॥	ਗਉ ੫, ਅਸ ੩, ੫ : ੨	-	੨੩੭
ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥	ਆਸਾ ੩, ਅਸ ੩੫, ੧ : ੨	-	੪੨੯
ਸਹਜੇ ਨਾਮੁ ਨ ਧਿਆਇਆ ਕਿਤੁ ਆਇਆ ਸੰਸਾਰਿ ॥	ਗੂਜ ੩, ਵਾਰ ੧੧ ਸ, ੩, ੨ : ੨	-	੫੧੨
ਸਹਜੇ ਪਾਵੈ ਸੋਇ ਵਣਾਹੰਬੈ ॥	ਮਾਰੂ ਕਬ, ੮, ੭ : ੨	-	੧੧੦੪
ਸਹਜੇ ਪ੍ਰਭੁ ਸੇਵਹਿ ਅਨਦਿਨੁ ਮਾਤੇ ॥	ਮਾਝ ੩, ਅਸ ੭, ੩ : ੨	-	੧੧੩
ਸਹਜੇ ਪ੍ਰੀਤਮੁ ਪਿਆਰਾ ਪਾਇਆ ਸਹਜੇ ਸਹਜਿ ਮਿਲਾਵਣਿਆ ॥	ਮਾਝ ੩, ਅਸ ੯, ੫ : ੩	-	੧੧੪
ਸਹਜੇ ਭਗਤਿ ਕਰੇ ਦਿਨੁ ਰਾਤੀ ਆਪੇ ਭਗਤਿ ਕਰਾਇਦਾ ॥	ਮਾਰੂ ੩, ਸੋਲਾ ੧੯, ੪ : ੩	-	੧੦੬੩
ਸਹਜੇ ਭੋਜਨੁ ਸਹਜੇ ਭਾਉ ॥	ਗਉ ੫, ਅਸ ੩, ੪ : ੧	-	੨੩੬
ਸਹਜੇ ਮਰੈ ਅਮਰੁ ਹੋਇ ਸੋਈ ॥	ਗਉ ਕਬ, ੨੦, ੨ : ੨	-	੩੨੭
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥	ਸੋਰ ੧, ਅਸ ੧, ੨ : ੪	-	੬੩੪
ਸਹਜੇ ਮਿਟਿਓ ਸਗਲ ਦੁਰਾਉ ॥	ਗਉ ੫, ਅਸ ੩, ੪ : ੨	-	੨੩੬
ਸਹਜੇ ਮਾਤਾ ਹਰਿ ਗੁਣ ਗਾਈ ॥	ਆਸਾ ੩, ਅਸ ੨੪, ੨ : ੩	-	੪੨੩
ਸਹਜੇ ਮਾਤੇ ਅਨਦਿਨੁ ਜਾਈ ॥	ਮਾਰੂ ੧, ੮, ੩ : ੨	-	੯੯੧
ਸਹਜੇ ਰੁਣ ਝੁਣਕਾਰੁ ਸੁਹਾਇਆ ॥	ਗਉ ੫, ਅਸ ੩, ੭ : ੩	-	੨੩੭
ਸਹਜੇ ਵਖਾਣੀ ਅਮਿਉ ਬਾਣੀ ਚਰਣ ਕਮਲ ਰੰਗੁ ਲਾਇਆ ॥	ਆਸਾ ੫, ਛੰਤ ੨, ੧ : ੩	-	੪੫੩
ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥	ਪ੍ਰਭਾ ੧, ਅਸ ੭, ੪ : ੨	-	੧੩੪੫
ਸਹਜੈ ਹੀ ਤੇ ਸੁਖ ਸਾਤਿ ਹੋਇ ਬਿਨੁ ਸਹਜੈ ਜੀਵਣੁ ਬਾਦਿ ॥	ਸਿਰੀ ੩, ਅਸ ੨੩, ੨ : ੩	-	੬੮
ਸਹਜੈ ਤੇ ਸੁਖੁ ਅਗਲੋ ਨਾ ਲਾਗੈ ਜਮ ਤੀਰੁ ॥	ਸਿਰੀ ੧, ਅਸ ੭, ੧ : ੩	-	੫੭
ਸਹਜੈ ਨੋ ਸਭ ਲੋਚਦੀ ਬਿਨੁ ਗੁਰ ਪਾਇਆ ਨ ਜਾਇ ॥	ਸਿਰੀ ੩, ਅਸ ੨੩, ੧ : ੧	-	੬੮
ਸਹਣ ਸੀਲ ਸੰਤੰ ਸਮ ਮਿਤ੍ਰਸ੍ਯ ਦੁਰਜਨਹ ॥	ਸਸ ੫, ੨੭ : ੧	-	੧੩੫੬
ਸਹ ਦੇਖੇ ਬਿਨੁ ਪ੍ਰੀਤਿ ਨ ਊਪਜੈ ਅੰਧਾ ਕਿਆ ਕਰੇਇ ॥	ਸਿਰੀ ੪, ਵਾਰ ੧ ਸ, ੩, ੨ : ੩	-	੮੩
ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ ॥	ਮਾਰੂ ੫, ੪, ੨ : ੧	-	੯੯੯
ਸਹਲੀ ਖੇਪ ਨਾਨਕੁ ਲੈ ਆਇਆ ॥	ਆਸਾ ੫, ੬, ੪ : ੪	-	੩੭੨
ਸਹਿ ਟਿਕਾ ਦਿਤੋਸੁ ਜੀਵਦੈ ॥	ਰਾਮ ਬਸ, ਵਾਰ, ੧ : ੭	-	੯੬੬
ਸਹਿ ਤੁਠੈ ਨਉ ਨਿਧਿ ਪਾਈਆ ॥	ਆਸਾ ੧, ਵਾਰ, ੧੮ : ੫	-	੪੭੩
ਸਹਿ ਮੇਲੇ ਤਾ ਨਦਰੀ ਆਈਆ ॥	ਆਸਾ ੧, ਵਾਰ, ੧੮ : ੨	-	੪੭੩
ਸਹੀਆ ਸੇ ਸੋਹਾਗਣੀ ਜਿਨ ਸਹ ਨਾਲਿ ਪਿਆਰੁ ਜੀਉ ॥	ਸਿਰੀ ੧, ਅਸ ੨੮, ੯ : ੩	-	੭੨

ਸਹੀਆ ਤਊ ਅਸੰਖ ਮੰਞਹੁ ਹਭਿ ਵਧਾਣੀਆ ॥	ਸੂਹੀ ੫, ਅਸ ੪, ੬ : ੧	-	੭੬੧
ਸਹੀਆ ਵਿਚਿ ਫਿਰੈ ਸੁਹੇਲੀ ਹਰਿ ਦਰਗਹ ਬਾਹ ਲੁਡਾਏ ॥	ਸਿਰੀ ੪, ਛੰਤ ੧, ੧ : ੪	-	੭੮
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥	ਸੋਰ ੫, ੬੫, ੧*: ੨	-	੬੨੫
ਸਹੀ ਸਲਾਮਤਿ ਘਰਿ ਲੈ ਆਇਆ ॥	ਆਸਾ ੫, ੬, ੩ : ੪	-	੩੭੨
ਸਹੀ ਸਲਾਮਤਿ ਨਾਇ ਆਏ ॥	ਸੋਰ ੫, ੫੭, ੨ : ੩	-	੬੨੩
ਸਹੀ ਸਲਾਮਤਿ ਮਿਲਿ ਘਰਿ ਆਏ ਨਿੰਦਕ ਕੇ ਮੁਖ ਹੋਏ ਕਾਲ ॥	ਬਿਲਾ ੫, ੧੧੩, ੨ : ੧	-	੮੨੭
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥	ਰਾਮ ੫, ਵਾਰ, ੧੬ : ੭	-	੯੬੪
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥	ਮਾਰੂ ਕਬ, ੮, ੨ : ੧	-	੧੧੦੪
ਸਹੁ ਕਹੈ ਸੋ ਕੀਜੈ ਤਨੁ ਮਨੋ ਦੀਜੈ ਐਸਾ ਪਰਮਲੁ ਲਾਈਐ ॥	ਤਿਲੰ ੧, ੪, ੩ : ੪	-	੭੨੨
ਸਹੁ ਜਾਗੈ ਹਉ ਨਿਸ ਭਰਿ ਸੋਵਾ ॥	ਆਸਾ ੧, ੨੬, ੧*: ੨	-	੩੫੬
ਸਹੁ ਨਦਰਿ ਕਰਿ ਦੇਖੈ ਸੋ ਦਿਨੁ ਲੇਖੈ ਕਾਮਣਿ ਨਉ ਨਿਧਿ ਪਾਈ ॥	ਤਿਲੰ ੧, ੪, ੪ : ੨	-	੭੨੨
ਸਹੁ ਨੇੜੈ ਧਨ ਕੰਮਲੀਏ ਬਾਹਰੁ ਕਿਆ ਢੂਢੇਹਿ ॥	ਤਿਲੰ ੧, ੪, ੧ : ੩	-	੭੨੨
ਸਹੁ ਮੇਰਾ ਏਕੁ ਦੂਜਾ ਨਹੀ ਕੋਈ ॥	ਆਸਾ ੧, ੨੭, ੧*: ੧	-	੩੫੭
ਸਹੁ ਵੇ ਜੀਆ ਅਪਣਾ ਕੀਆ ॥	ਆਸਾ ੧, ਵਾਰ ੯ ਸ, ੧, ੨ : ੬	-	੪੬੭
ਸੰਕਟ ਘੋਰ ਕਟੇ ਖਿਨ ਭੀਤਰਿ ਨਾਨਕ ਹਰਿ ਦਰਸਿ ਸਮਾਈਐ ॥	ਦੇਵ ੫, ੨੨, ੨ : ੨	-	੫੩੨
ਸੰਕਟਿ ਨਹੀ ਪਰੈ ਜੋਨਿ ਨਹੀ ਆਵੈ ਨਾਮੁ ਨਿਰੰਜਨ ਜਾ ਕੋ ਰੇ ॥	ਗਉ ਕਬ, ਅਸ ੭੦, ੨ : ੧	-	੩੩੯
ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥	ਮਲਾ ੧, ਵਾਰ ੧੯ ਸ, ੧, ੨ : ੭	-	੧੨੮੬
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥	ਆਸਾ ੧, ੩੯, ੨ : ੧	-	੩੬੦
ਸਕਤਿ ਅਧੇਰ ਜੇਵੜੀ ਭ੍ਰਮੁ ਚੂਕਾ ਨਿਹਚਲੁ ਸਿਵ ਘਰਿ ਬਾਸਾ ॥	ਗਉ ਕਬ, ਅਸ ੪੬, ੨ : ੨	-	੩੩੨
ਸਕਤਿ ਸਨੇਹੁ ਕਰਿ ਸੁੰਨਤਿ ਕਰੀਐ ਮੈ ਨ ਬਦਉਗਾ ਭਾਈ ॥	ਆਸਾ ਕਬ, ੮, ੨ : ੧	-	੪੭੭
ਸਕਤਿ ਗਈ ਭ੍ਰਮੁ ਕਟਿਆ ਸਿਵ ਜੋਤਿ ਜਗਾਇਆ ॥	ਸਾਰ ੪, ਵਾਰ, ੨ : ੩	-	੧੨੩੮
ਸਕਤੀ ਅੰਦਰਿ ਵਰਤਦਾ ਕੂੜੁ ਤਿਸ ਕਾ ਹੈ ਉਪਾਉ ॥	ਗੂਜ ੩, ਵਾਰ ੮ ਸ, ੩, ੨ : ੨	-	੫੧੧
ਸਕਤੀ ਕਿਨੈ ਨ ਪਾਇਓ ਫਿਰਿ ਜਨਮਿ ਬਿਨਾਸਾ ॥	ਮਾਰੂ ੩, ਵਾਰ, ੧੦ : ੨	-	੧੦੯੦
ਸਕਤੀ ਘਰਿ ਜਗਤੁ ਸੂਤਾ ਨਾਚੈ ਟਾਪੈ ਅਵਰੋ ਗਾਵੈ ਮਨਮੁਖਿ ਭਗਤਿ ਨ ਹੋਈ ॥	ਗੂਜ ੩, ਅਸ ੧, ੩ : ੨	-	੫੦੬
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥	ਸਵ ੩, ਜਾਲ, ੧੧ : ੬	-	੧੩੯੪
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥	ਸਵ ੩, ਜਾਲ, ੧੦ : ੭	-	੧੩੯੪
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥	ਸਵ ੩, ਜਾਲ, ੧੦ : ੬	-	੧੩੯੪
ਸਕਯਥੁ ਜਨਮੁ ਕਲੵੁਚਰੈ ਗੁਰੁ ਪਰਸੵਿਉ ਅਮਰ ਪ੍ਰਗਾਸੁ ॥	ਸਵ ੩, ਕਲੵ, ੮ : ੪	-	੧੩੯੪
ਸੰਕਰ ਕ੍ਰੋੜਿ ਤੇਤੀਸ ਧਿਆਇਓ ਨਹੀ ਜਾਨਿਓ ਹਰਿ ਮਰਮਾਮ ॥	ਬੈਰਾ ੪, ੧, ੧ : ੨	-	੭੧੯
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥	ਗਉ ੧, ੧੬, ੨ : ੧	-	੧੫੬
ਸੰਕਰ ਬਿਸਨ ਅਵਤਾਰ ਹਰਿ ਜਸੁ ਮੁਖਿ ਭਣਾ ॥	ਗੂਜ ੫, ਵਾਰ, ੨ : ੪	-	੫੧੮
ਸੰਕਰਾ ਨਹੀ ਜਾਨਹਿ ਭੇਵ ॥	ਰਾਮ ੫, ੩੬, ੨ : ੧	-	੮੯੪
ਸੰਕਰਾ ਮਸਤਕਿ ਬਸਤਾ ਸੁਰਸਰੀ ਇਸਨਾਨ ਰੇ ॥	ਧਨਾ ਤ੍ਰਿਲੋ, ੧, ੧ : ੧	-	੬੯੫
ਸੰਕਰਿ ਬ੍ਰਹਮੈ ਦੇਵੀ ਜਪਿਓ ਮੁਖਿ ਹਰਿ ਹਰਿ ਨਾਮੁ ਜਪਿਆ ॥	ਮਾਰੂ ੪, ੨, ੨ : ੨	-	੯੯੫
ਸੰਕਰੁ ਜਾਗੈ ਚਰਨ ਸੇਵ ॥	ਬਸੰ ਕਬ, ੨, ੨ : ੩	-	੧੧੯੪
ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥	ਕਲਿ ੪, ਅਸ ੬, ੧ : ੧	-	੧੩੨੬
ਸੰਕਰੁ ਮਉਲਿਓ ਜੋਗ ਧਿਆਨ ॥	ਬਸੰ ਕਬ, ੧, ੩ : ੧	-	੧੧੯੩
ਸਕਿਆ ਨ ਅਖਰੁ ਏਕੁ ਪਛਾਨਿ ॥	ਗਉ ਕਬ, ਬਾਅ, ੪੫ : ੨	-	੩੪੩
ਸੰਖ ਚਕ੍ਰ ਗਦਾ ਹੈ ਧਾਰੀ ਮਹਾ ਸਾਰਥੀ ਸਤਸੰਗਾ ॥	ਮਾਰੂ ੫, ਸੋਲਾ ੧੧, ੧੦ : ੩	-	੧੦੮੨
ਸੰਖ ਚਕ੍ਰ ਗਦਾ ਪਦਮ ਆਪਿ ਆਪੁ ਕੀਓ ਛਦਮ ਅਪਰੰਪਰ ਪਾਰਬ੍ਰਹਮ ਲਖੈ ਕਉਨੁ ਤਾਹਿ ਜੀਉ ॥	ਸਵ ੪, ਗਯੰ, ੭ : ੩	-	੧੪੦੨
ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥	ਮਾਰੂ ਨਾਮ, ੧, ੨ : ੧	-	੧੧੦੫
ਸਖਾ ਸਹਾਈ ਅਤਿ ਵਡਾ ਊਚਾ ਵਡਾ ਅਪਾਰੁ ॥	ਸਿਰੀ ੫, ੮੩, ੨ : ੨	-	੪੭
ਸਖਾ ਸਹਾਈ ਪੂਰਨ ਪਰਮੇਸੁਰ ਮਿਲੁ ਕਦੇ ਨ ਹੋਵੀ ਭੰਗਨਾ ॥	ਮਾਰੂ ੫, ਸੋਲਾ ੯, ੬ : ੩	-	੧੦੮੦
ਸਖਾ ਸੈਨੁ ਪਿਆਰੁ ਪ੍ਰੀਤਮੁ ਨਾਮੁ ਹਰਿ ਕਾ ਜਪੁ ਜਪੋ ॥	ਤੁਖਾ ੧, ਛੰਤ ੬, ੨ : ੬	-	੧੧੧੩
ਸਖਾ ਸੈਨੁ ਪ੍ਰੇਮੁ ਗੋਬਿੰਦ ॥	ਆਸਾ ੧, ੧੧, ੩ : ੨	-	੩੫੨
ਸਖੀ ਆਉ ਸਖੀ ਵਸਿ ਆਉ ਸਖੀ ਅਸੀ ਪਿਰ ਕਾ ਮੰਗਲੁ ਗਾਵਹ ॥	ਬਿਲਾ ੫, ਛੰਤ ੩, ੧ : ੧	-	੮੪੭

ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥	ਕਾਨ ੫, ੧੧, ੧ : ੧	-	੧੩੦੦
ਸਗਲ ਆਭਰਣ ਸੋਭਾ ਕੰਠਿ ਫੂਲ ॥	ਆਸਾ ੫, ੭, ੩ : ੨	-	੩੭੨
ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਇ ਜੀਉ ॥	ਰਾਮ ੫, ਛੰਤ ੪, ੪ : ੧	-	੯੨੭
ਸਗਲ ਇਛਾ ਜਪਿ ਪੁੰਨੀਆ ॥	ਬਸੰ ੫, ੧੪, ੧ : ੧	-	੧੧੮੪
ਸਗਲ ਸੰਸਾਰੁ ਉਧਰੈ ਤਿਨ ਮੰਤ ॥	ਗਉ ੫, ਸੁਖ ੧੪, ੭ : ੨	-	੨੮੨
ਸਗਲ ਸੰਸਾਰੁ ਇਹੈ ਬਿਧਿ ਬਿਆਪਿਓ ਸੋ ਉਬਰਿਓ ਜਿਸੁ ਗੁਰੁ ਪੂਰਾ ॥	ਆਸਾ ੫, ੧੨੭, ੪ : ੧	-	੪੦੩
ਸਗਲ ਸੰਸਾਰੁ ਕੀਓ ਬਨਜਾਰਾ ॥	ਗਉ ਕਬ, ਅਸ ੪੯, ੧*: ੨	-	੩੩੩
ਸਗਲ ਸਹੇਲੀ ਅਪਨੈ ਰਸ ਮਾਤੀ ॥	ਗਉ ੫, ੮੯, ੨ : ੧	-	੧੮੨
ਸਗਲ ਸਹੇਲੀ ਸੁਖ ਭਰਿ ਸੂਤੀ ਜਿਹ ਘਰਿ ਲਾਲੁ ਬਸਾਈ ॥	ਮਲਾ ੫, ੬, ੧*: ੨	-	੧੨੬੭
ਸਗਲ ਸੰਗਿ ਆਤਮ ਉਦਾਸੁ ॥	ਗਉ ੫, ਸੁਖ ੯, ੬ : ੯	-	੨੭੫
ਸਗਲ ਸੰਤਨ ਪਹਿ ਵਸਤੁ ਇਕ ਮਾਂਗਉ ॥	ਮਾਝ ੫, ੧੮, ੧ : ੧	-	੯੯
ਸਗਲ ਸੰਤੋਖੀ ਦੇਰ ਜੇਠਾਨੀ ॥	ਆਸਾ ੫, ੩, ੩ : ੪	-	੩੭੧
ਸਗਲ ਸਮਗ੍ਰੀ ਅਪਨੈ ਸੂਤਿ ਧਾਰੈ ॥	ਗਉ ੫, ਸੁਖ ੧੦, ੩ : ੯	-	੨੭੬
ਸਗਲ ਸਮਗ੍ਰੀ ਸੰਗਿ ਸਾਥਿ ਬਸਾ ॥	ਗਉ ੫, ਸੁਖ ੪, ੨ : ੬	-	੨੬੭
ਸਗਲ ਸਮਗ੍ਰੀ ਸੂਤਿ ਤੁਮਾਰੇ ॥	ਸੂਹੀ ੫, ੧੫, ੧ : ੨	-	੭੪੦
ਸਗਲ ਸਮਗ੍ਰੀ ਗ੍ਰਿਹ ਜਾ ਕੈ ਪੂਰਨ ॥	ਆਸਾ ੫, ੯੯, ੩ : ੧	-	੩੯੫
ਸਗਲ ਸਮਗ੍ਰੀ ਜਾ ਕਾ ਤਨਾ ॥	ਗਉ ੫, ਸੁਖ ੨੩, ੬ : ੩	-	੨੯੪
ਸਗਲ ਸਮਗ੍ਰੀ ਜਾ ਕੈ ਸੂਤਿ ਪਰੋਈ ॥	ਆਸਾ ੫, ੬੪, ੨ : ੧	-	੩੮੭
ਸਗਲ ਸਮਗ੍ਰੀ ਜੀਉ ਹੀਉ ਦੇਉ ਅਰਪਉ ਅਪਨੋ ਚੀਤੁ ॥	ਧਨਾ ੫, ੧੪, ੧*: ੨	-	੬੭੪
ਸਗਲ ਸਮਗ੍ਰੀ ਡਰਹਿ ਬਿਆਪੀ ਬਿਨੁ ਡਰ ਕਰਣੈਹਾਰਾ ॥	ਮਾਰੂ ੫, ੧, ੪ : ੧	-	੯੯੯
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ ॥	ਗਉ ੫, ਸੁਖ ੪, ੮ : ੭	-	੨੬੮
ਸਗਲ ਸਮਗ੍ਰੀ ਤੇਰੀਆ ਸਭ ਤੇਰੀ ਜੁਗਤਾ ॥	ਬਿਲਾ ੫, ੩੫, ੩ : ੨	-	੮੦੯
ਸਗਲ ਸਮਗ੍ਰੀ ਪੂਰਨ ਹੋਈ ਮਨ ਇਛੇ ਫਲ ਪਾਏ ॥	ਸੂਹੀ ੫, ਛੰਤ ੯, ੨ : ੪	-	੭੮੩
ਸਗਲ ਸਮਗ੍ਰੀ ਮੈ ਘਰ ਕੀ ਜੋੜੀ ॥	ਸੂਹੀ ੫, ੪, ੧ : ੩	-	੭੩੭
ਸਗਲ ਸਮਗ੍ਰੀ ਮੋਹਿ ਵਿਆਪੀ ਕਬ ਊਚੇ ਕਬ ਨੀਚੇ ॥	ਸੋਰ ੫, ੯, ੧ : ੧	-	੬੧੦
ਸਗਲ ਸਮਿਗ੍ਰੀ ਏਕਸੁ ਘਟ ਮਾਹਿ ॥	ਗਉ ੫, ਸੁਖ ੨੩, ੧ : ੩	-	੨੯੩
ਸਗਲ ਸਮੂਹ ਲੈ ਉਧਰੇ ਨਾਨਕ ਪੂਰਨ ਬ੍ਰਹਮੁ ਪਛਾਤਾ ॥	ਦੇਵ ੫, ੨੧, ੨ : ੨	-	੫੩੨
ਸਗਲ ਸਰੰਜਾਮ ਕਰੇ ਪ੍ਰਭੁ ਆਪੇ ॥	ਬਿਲਾ ੫, ੧੭, ੨ : ੧	-	੮੦੫
ਸਗਲ ਸਰੀਰ ਆਵਤ ਸਭ ਕਾਮ ॥	ਗਉ ੫, ੧੨੪, ੩ : ੧	-	੧੯੦
ਸਗਲ ਸਰੋਵਰ ਜੋਤਿ ਸਮਾਣੀ ॥	ਪ੍ਰਭਾ ੧, ਅਸ ੨, ੩ : ੩	-	੧੩੪੨
ਸਗਲ ਸਿਆਨਪ ਛਾਡਿ ॥	ਰਾਮ ੫, ੩੯, ੧ : ੧	-	੮੯੫
ਸਗਲ ਸੀਗਾਰ ਹੁਣਿ ਮੁਝਹਿ ਸੁਹਾਇਆ ॥	ਸੂਹੀ ੫, ੫, ੪ : ੩	-	੭੩੮
ਸਗਲ ਸੀਗਾਰ ਕਰੇ ਨਹੀ ਪਾਵੈ ॥	ਬਿਲਾ ੫, ੧, ੩ : ੩	-	੮੦੧
ਸਗਲ ਸੁਖਾ ਪ੍ਰਭ ਤੁਮਰੈ ਹਾਥਿ ॥	ਰਾਮ ੫, ੨੪, ੪ : ੨	-	੮੯੦
ਸਗਲ ਸੂਖ ਆਨੰਦ ਅਰੋਗ ॥	ਰਾਮ ੫, ੨੬, ੩ : ੧	-	੮੯੧
ਸਗਲ ਸੂਖ ਜਪਿ ਏਕੈ ਨਾਮ ॥	ਆਸਾ ੫, ੮੯, ੧ : ੧	-	੩੯੨
ਸਗਲ ਸੂਖ ਜਾਂ ਤੂੰ ਚਿਤਿ ਆਂਵੈਂ ॥	ਆਸਾ ੫, ੫੮, ੧*: ੧	-	੩੮੫
ਸਗਲ ਸ੍ਰਿਸਟਿ ਉਆ ਕੇ ਚਰਨ ਮਲਿ ਧੋਈ ॥	ਆਸਾ ੫, ੬੩, ੨ : ੨	-	੩੮੬
ਸਗਲ ਸ੍ਰਿਸਟਿ ਕਉ ਦੇ ਆਧਾਰੁ ॥	ਸੂਹੀ ੫, ੨੨, ੧ : ੨	-	੭੪੧
ਸਗਲ ਸ੍ਰਿਸਟਿ ਕੇ ਪੰਚ ਸਿਕਦਾਰ ॥	ਗੋਂਡ ੫, ੧੧, ੧*: ੧	-	੮੬੫
ਸਗਲ ਸ੍ਰਿਸਟਿ ਕੋ ਧਣੀ ਕਹੀਜੈ ਜਨ ਕੋ ਅੰਗੁ ਨਿਰਾਰੋ ॥	ਗੂਜ ੫, ੧੦, ੧*: ੨	-	੪੯੮
ਸਗਲ ਸ੍ਰਿਸਟਿ ਕੋ ਰਾਜਾ ਦੁਖੀਆ ॥	ਗਉ ੫, ਸੁਖ ੨, ੨ : ੧	-	੨੬੪
ਸਗਲ ਕਲੇਸ ਨਿੰਦਕ ਭਇਆ ਖੇਦੁ ॥	ਭੈਰ ਨਾਮ, ੧੦, ੨੮ : ੧	-	੧੧੬੬
ਸਗਲ ਕਲੇਸ ਮਿਟਹਿ ਇਸੁ ਤਨ ਤੇ ਮਨ ਚਿੰਦਿਆ ਫਲੁ ਪਾਈਐ ॥	ਸੋਰ ੫, ੯੧, ੧*: ੨	-	੬੩੦
ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥	ਗਉ ੫, ਸੁਖ ੧੫, ੧ : ੩	-	੨੮੨
ਸਗਲ ਕੁਟੰਬ ਓਹੁ ਜਨੁ ਲੈ ਤਰਿਆ ॥	ਰਾਮ ੫, ੧੫, ੩ : ੪	-	੮੮੭
ਸਗਲ ਕ੍ਰਿਆ ਮਹਿ ਊਤਮ ਕਿਰਿਆ ॥	ਗਉ ੫, ਸੁਖ ੩, ੮ : ੩	-	੨੬੬

ਸਗਲ ਖਾਣੀ ਸਗਲ ਬਾਣੀ ਸਦਾ ਸਦਾ ਧਿਆਵਏ ॥	ਆਸਾ ੫, ਛੰਤ ੫, ੩ : ੪	-	੪੫੬
ਸਗਲ ਗੁਣ ਅਵਗਣੁ ਨ ਕੋਈ ਹੋਹਿ ਨੀਤਾ ਨੀਤਾ ॥	ਸੂਹੀ ੧, ਛੰਤ ੪, ੨ : ੫	-	੭੬੫
ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ॥	ਆਸਾ ੫, ਛੰਤ ੧੦, ੩ : ੫	-	੪੫੯
ਸਗਲ ਗੁਣਾ ਕੇ ਦਾਤੇ ਸੁਆਮੀ ਬਿਨਉ ਸੁਨਹੁ ਇਕ ਦੀਨਾ ॥	ਤੁਖਾ ੫, ਛੰਤ, ੧ : ੫	-	੧੧੧੭
ਸਗਲ ਗੁਣਾ ਗੁਣ ਊਤਮੋ ਭਰਤਾ ਦੂਰਿ ਨ ਪਿਖੁ ਰੀ ॥	ਆਸਾ ੫, ੧੧੮, ੧ : ੨	-	੪੦੦
ਸਗਲ ਘਟਾ ਕਉ ਦੇਵਹੁ ਦਾਨੁ ॥	ਗਉ ੫, ਸੁਖ ੩, ੭ : ੪	-	੨੬੬
ਸਗਲ ਘਟਾ ਕਾ ਅੰਤਰਜਾਮੀ ॥	ਸੂਹੀ ੫, ੨੩, ੧*: ੨	-	੭੪੧
ਸਗਲ ਘਟਾ ਕਾ ਅੰਤਰਜਾਮੀ ॥	ਗੋਂਡ ੫, ੧੨, ੩ : ੨	-	੮੬੫
ਸਗਲ ਘਟਾ ਕਾ ਅੰਤਰਜਾਮੀ ॥	ਭੈਰ ੫, ੨, ੧*: ੨	-	੧੧੩੬
ਸਗਲ ਘਟਾ ਕੇ ਅੰਤਰਜਾਮੀ ॥	ਗਉ ੫, ੭੬, ੩ : ੪	-	੧੭੮
ਸਗਲ ਘਟਾ ਕੇ ਅੰਤਰਜਾਮੀ ॥	ਗਉ ੫, ੧੩੩, ੩ : ੨	-	੧੯੨
ਸਗਲ ਘਟਾ ਕੇ ਅੰਤਰਜਾਮੀ ॥	ਗਉ ੫, ਸੁਖ ੩, ੭ : ੬	-	੨੬੬
ਸਗਲ ਘਟਾ ਕੇ ਅੰਤਰਜਾਮੀ ॥	ਮਾਰੂ ੫, ਸੋਲਾ ੮, ੮ : ੨	-	੧੦੭੯
ਸਗਲ ਘਟਾ ਕੇ ਅੰਤਰਜਾਮੀ ॥	ਭੈਰ ੫, ੪੪, ੪ : ੨	-	੧੧੪੮
ਸਗਲ ਘਟਾ ਕੇ ਅੰਤਰਜਾਮੀ ॥	ਪ੍ਰਭਾ ੫, ੫, ੪ : ੨	-	੧੩੩੯
ਸਗਲ ਘਟਾ ਦੇਵੈ ਆਧਾਰ ॥	ਗੋਂਡ ੫, ੩, ੩ : ੪	-	੮੬੩
ਸਗਲ ਚਰਨ ਕੀ ਇਹੁ ਮਨੁ ਰਾਲਾ ॥	ਆਸਾ ੫, ੫੪, ੩ : ੨	-	੩੮੪
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥	ਆਸਾ ੫, ੧੨੧, ੧*: ੨	-	੪੦੧
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥	ਸੋਰ ੯, ੯, ੧*: ੨	-	੬੩੩
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥	ਸੋਰ ੯, ੮, ੧*: ੨	-	੬੩੩
ਸਗਲ ਜਨਮ ਭ੍ਰਮ ਹੀ ਭਰਮ ਖੋਇਓ ਨਹ ਅਸਥਿਰੁ ਮਤਿ ਪਾਈ ॥	ਸੋਰ ੯, ੬, ੧ : ੧	-	੬੩੨
ਸਗਲ ਜਨਮੁ ਸਿਵ ਪੁਰੀ ਗਵਾਇਆ ॥	ਗਉ ਕਬ, ੧੫, ੨ : ੧	-	੩੨੬
ਸਗਲ ਜਨਮੁ ਬਿਖਿਅਨ ਸਿਉ ਖੋਇਆ ਸਿਮਰਿਓ ਨਾਹਿ ਕਨ੍ਹਾਈ ॥	ਮਾਰੂ ੯, ੨, ੧*: ੨	-	੧੦੦੮
ਸਗਲ ਜਨਾ ਕੀ ਹਰਿ ਹਰਿ ਟੇਕ ॥	ਭੈਰ ੫, ੩੫, ੪ : ੨	-	੧੧੪੫
ਸਗਲ ਜਪਹੁ ਗੋਪਾਲ ਗੁਨ ਪਰਗਟੁ ਸਭ ਲੋਈ ॥	ਕਾਨ ੪, ਵਾਰ, ੧੩ : ੫	-	੧੩੧੮
ਸਗਲ ਜੀਅ ਸਰਨਾਗਤੀ ਪ੍ਰਭ ਪੂਰਨ ਕਾਮ ॥	ਬਿਲਾ ਰਵਿ, ੧, ੧*: ੨	-	੮੫੮
ਸਗਲ ਜੀਅ ਜਾ ਕਉ ਆਰਾਧਹਿ ਤਾਹੂ ਕਉ ਤੂੰ ਜਾਚੁ ॥	ਗੂਜ ੫, ੨੩, ੧*: ੨	-	੫੦੦
ਸਗਲ ਜੀਅ ਵਸਿ ਕੀਨੇ ॥	ਸੋਰ ੫, ੬੯, ੨ : ੨	-	੬੨੬
ਸਗਲ ਜੋਗ ਅਰੁ ਗਿਆਨ ਧਿਆਨ ਇਕ ਨਿਮਖ ਨ ਕੀਮਤਿ ਜਾਨਾਂ ॥	ਸਾਰ ੫, ੨੯, ੧ : ੨	-	੧੨੧੦
ਸਗਲ ਜੋਤਿ ਇਨਿ ਹੀਰੈ ਬੇਧੀ ਸਤਿਗੁਰ ਬਚਨੀ ਮੈ ਪਾਈ ॥	ਆਸਾ ਕਬ, ੩੧, ੧ : ੨	-	੪੮੩
ਸਗਲ ਜੋਨਿ ਮਹਿ ਤੂ ਸਿਰਿ ਧਰਿਆ ॥	ਰਾਮ ੫, ਅਸ ੨, ੬ : ੨	-	੯੧੩
ਸਗਲ ਤ ਜੀਨੁ ਗਗਨ ਦਉਰਾਵਉ ॥	ਗਉ ਕਬ, ੩੧, ੧ : ੨	-	੩੨੯
ਸਗਲ ਤਤ ਮਹਿ ਤਤੁ ਗਿਆਨੁ ॥	ਬਸੰ ੫, ੮, ੪ : ੧	-	੧੧੯੨
ਸਗਲ ਤਿਆਗਹੁ ਭਾਉ ਦੂਜੇਰੈ ॥	ਕਾਨ ੫, ੩੪, ੨ : ੨	-	੧੩੦੪
ਸਗਲ ਤਿਆਗਿ ਏਕ ਲਿਵ ਲਾਗੀ ਹਰਿ ਹਰਿ ਚਰਨ ਗਹਿਓ ॥	ਨਟ ੫, ੫, ੧ : ੨	-	੯੭੯
ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥	ਕਾਨ ੫, ੧੪, ੩ : ੧	-	੧੩੦੦
ਸਗਲ ਤਿਆਗਿ ਹਰਿ ਸਰਣੀ ਆਇਆ ॥	ਆਸਾ ੫, ੭੧, ੨ : ੧	-	੩੮੮
ਸਗਲ ਤਿਆਗਿ ਗੁਰ ਸਰਣੀ ਆਇਆ ॥	ਗਉ ੫, ੧੩੦, ੪ : ੧	-	੧੯੨
ਸਗਲ ਤਿਆਗਿ ਗੁਰ ਸਰਣੀ ਆਇਆ ਰਾਖਹੁ ਰਾਖਨਹਾਰੇ ॥	ਸੂਹੀ ੫, ੫੮, ੧ : ੧	-	੭੫੦
ਸਗਲ ਤਿਆਗਿ ਨਾਨਕੁ ਸਰਣਾਇਆ ॥	ਸੂਹੀ ੫, ੧੯, ੪ : ੨	-	੭੪੧
ਸਗਲ ਤਿਆਗਿ ਨਾਮਿ ਹਰਿ ਗੀਧਾ ॥	ਪ੍ਰਭਾ ੫, ੩, ੨ : ੨	-	੧੩੩੮
ਸਗਲ ਤਿਆਗਿ ਪਾਈ ਪ੍ਰਭ ਸਰਨਾ ॥	ਆਸਾ ੫, ੧੦੦, ੪ : ੨	-	੩੯੫
ਸਗਲ ਤਿਆਗਿ ਬਨ ਮਧੇ ਫਿਰਿਆ ॥	ਗਉ ੫, ਸੁਖ ੩, ੧ : ੪	-	੨੬੫
ਸਗਲ ਤਿਆਗੈ ਦੁਸਟ ਕਾ ਸੰਗੁ ॥	ਗਉ ੫, ਸੁਖ ੯, ੩ : ੨	-	੨੭੪
ਸਗਲ ਤੀਰਥ ਮਜਨ ਇਸਨਾਨੁ ॥	ਗਉ ੫, ੧੪੬, ੧ : ੨	-	੧੯੫
ਸਗਲ ਥਾਨ ਤੇ ਓਹੁ ਊਤਮ ਥਾਨੁ ॥	ਗਉ ੫, ਸੁਖ ੩, ੮ : ੯	-	੨੬੬
ਸਗਲ ਥਾਨ ਨਿੰਦਕ ਕੇ ਗਏ ॥	ਗੋਂਡ ੫, ਅਸ ੧, ੩ : ੪	-	੮੬੯

ਸਗਲ ਦੁਸਟ ਖੰਡ ਖੰਡ ਕੀਏ ਜਨ ਲੀਏ ਮਾਨੀ ॥	ਬਿਲਾ ੫, ੫੬, ੩ : ੨	-	੮੧੫
ਸਗਲ ਦੂਖ ਕਾ ਹੋਇਆ ਨਾਸੁ ॥	ਗਉ ੫, ੧੫੪, ੨ : ੨	-	੧੯੭
ਸਗਲ ਦੂਖ ਕਾ ਹੋਵਤ ਨਾਸੁ ॥	ਗਉ ੫, ਸੁਖ ੨੦, ੫ : ੯	-	੨੯੦
ਸਗਲ ਦੂਖ ਕਾ ਡੇਰਾ ਭੰਨਾ ਸੰਤ ਧੂਰਿ ਮੁਖਿ ਲਾਈ ॥	ਰਾਮ ੫, ਅਸ ੬, ੨ : ੧	-	੯੧੫
ਸਗਲ ਦੂਤ ਮੇਰੀ ਸੇਵਾ ਲਾਏ ॥	ਪ੍ਰਭਾ ੫, ਅਸ ੧, ੮ : ੨	-	੧੩੪੭
ਸਗਲ ਦੇਵ ਹਾਰੇ ਅਵਗਾਹਿ ॥	ਗਉ ੫, ਸੁਖ ੧੬, ੩ : ੨	-	੨੮੪
ਸਗਲ ਧਰਮ ਅਛਿਤਾ ॥	ਗੋਂਡ ਨਾਮ, ੧, ੩ : ੧	-	੮੭੩
ਸਗਲ ਧਰਮ ਹਰਿ ਕੇ ਗੁਣ ਗਾਮ ॥	ਆਸਾ ੫, ੮੯, ੧ : ੨	-	੩੯੨
ਸਗਲ ਧਰਮ ਪਵਿਤ੍ਰ ਇਸਨਾਨੁ ॥	ਗਉ ੫, ਥਿਤੀ, ੮ : ੫	-	੨੯੮
ਸਗਲ ਧਰਮ ਪੁੰਨ ਫਲ ਪਾਵਹੁ ਧੂਰਿ ਬਾਂਛਹੁ ਸਭ ਜਨ ਕਾ ॥	ਸਾਰ ਕਬ, ੧, ੨ : ੧	-	੧੨੫੩
ਸਗਲ ਧਰਮ ਮਹਿ ਊਤਮ ਧਰਮ ॥	ਬਸੰ ੫, ੯, ੩ : ੧	-	੧੧੯੨
ਸਗਲ ਧਰਮ ਮਹਿ ਸ੍ਰੇਸਟ ਧਰਮੁ ॥	ਰਾਮ ੫, ੪੧, ੩ : ੨	-	੮੯੫
ਸਗਲ ਧਿਆਵਹਿ ਪ੍ਰਭ ਗੁਣਤਾਸਾ ॥	ਭੈਰ ੫, ੩੯, ੪ : ੨	-	੧੧੪੭
ਸਗਲ ਨਾਮ ਨਿਧਾਨੁ ਤਿਨ ਪਾਇਆ ਅਨਹਦ ਸਬਦ ਮਨਿ ਵਾਜੰਗਾ ॥	ਮਾਰੂ ੫, ਸੋਲਾ ੧੧, ੧੯ : ੩	-	੧੦੮੩
ਸਗਲ ਨਿਧਾਨ ਘਰੈ ਮਹਿ ਪਾਏ ਕਹੁ ਨਾਨਕ ਜੋਤਿ ਸਮਾਈ ॥	ਸਾਰ ੫, ੪੪, ੨ : ੨	-	੧੨੧੩
ਸਗਲ ਨਿਧਿ ਹਰਿ ਹਰਿ ਹਰੇ ॥	ਮਾਲੀ ੫, ੫, ੧ : ੩	-	੯੮੭
ਸਗਲ ਪਦਾਰਥ ਅਸਟ ਸਿਧਿ ਨਾਮ ਮਹਾ ਰਸ ਮਾਹਿ ॥	ਗਉ ੫, ੧੧੬*, ੪ : ੧	-	੨੦੩
ਸਗਲ ਪਦਾਰਥ ਸਰਬ ਸੂਖ ਸਿਧਿ ਮਨ ਬਾਂਛਤ ਫਲ ਲਹੀਐ ॥	ਸਾਰ ੫, ੧੨, ੧*: ੨	-	੧੨੦੬
ਸਗਲ ਪਦਾਰਥ ਸਿਮਰਨਿ ਜਾ ਕੈ ਆਠ ਪਹਰ ਮੇਰੇ ਮਨ ਜਾਪਿ ॥	ਸਾਰ ੫, ੧੯, ੧*: ੨	-	੧੨੦੮
ਸਗਲ ਪਦਾਰਥ ਤਿਸੁ ਮਿਲੇ ਜਿਨਿ ਗੁਰੁ ਡਿਠਾ ਜਾਇ ॥	ਸਿਰੀ ੫, ੮੦, ੨ : ੧	-	੪੯
ਸਗਲ ਪਦਾਰਥ ਪੂਰਨ ਬੁਧਿ ॥	ਗਉ ੫, ਥਿਤੀ, ੮ : ੨	-	੨੯੮
ਸਗਲ ਪਰਾਛਤ ਲਾਥੇ ॥	ਸੋਰ ੫, ੫੨, ੩ : ੧	-	੬੨੧
ਸਗਲ ਪਰਾਧ ਏਕੁ ਗੁਣੁ ਨਾਹੀ ਠਾਕੁਰੁ ਛੋਡਹ ਦਾਸਿ ਭਜਹਾ ॥	ਸਾਰ ੫, ੪, ੩ : ੧	-	੧੨੦੩
ਸਗਲ ਪਰਾਧ ਦੇਹਿ ਲੋਰੋਨੀ ॥	ਭੈਰ ੫, ੧, ੩ : ੧	-	੧੧੩੬
ਸਗਲ ਪਰੋਈ ਅਪੁਨੈ ਸੂਤਿ ॥	ਗਉ ੫, ਸੁਖ ੧੬. ੩ : ੪	-	੨੮੪
ਸਗਲ ਪਵਿਤ ਗੁਨ ਗਾਇ ਗੁਪਾਲ ॥	ਗਉ ੫, ੧੧੧*, ੧*: ੧	-	੨੦੨
ਸਗਲ ਪਵਿਤ੍ਰ ਸਰਬ ਨਿਰਮਲਾ ॥	ਰਾਮ ੫, ੨੫, ੨ : ੧	-	੮੯੦
ਸਗਲ ਪਾਸਾਰੁ ਦੀਸੈ ਪਾਸਾਰਾ ॥	ਗਉ ੫, ਅਸ ੪, ੫ : ੩	-	੨੩੭
ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥	ਗਉ ੫, ਸੁਖ ੩, ੬ : ੧	-	੨੬੬
ਸਗਲ ਫਲਾ ਸੇ ਸੂਖਿ ਸਮਾਏ ॥	ਰਾਮ ੫, ੨੪, ੩ : ੪	-	੮੯੦
ਸਗਲ ਬਟਰੀਆ ॥	ਬਿਹਾ ੫, ੧, ੩ : ੧	-	੫੩੭
ਸਗਲ ਬਨਸਪਤਿ ਆਣਿ ਜੜਾਈ ॥	ਆਸਾ ੫, ੫੬, ੩ : ੧	-	੩੮੫
ਸਗਲ ਬਨਸਪਤਿ ਮਹਿ ਬੈਸੰਤਰੁ ਸਗਲ ਦੂਧ ਮਹਿ ਘੀਆ ॥	ਸੋਰ ੫, ੨੯, ੧ : ੧	-	੬੧੭
ਸਗਲ ਬਾਨੀ ਮਹਿ ਅੰਮ੍ਰਿਤ ਬਾਨੀ ॥	ਗਉ ੫, ਸੁਖ ੩, ੮ : ੨	-	੨੬੬
ਸਗਲ ਬਿਆਧਿ ਕੈ ਵਸਿ ਕਰਿ ਦੀਨਾ ॥	ਸੂਹੀ ੫, ਅਸ ੧, ੬ : ੧	-	੭੫੯
ਸਗਲ ਬਿਆਧਿ ਮਨ ਤੇ ਖੈ ਨਸੇ ॥	ਗਉ ੫, ਸੁਖ ੧੮, ੭ : ੬	-	੨੮੭
ਸਗਲ ਬਿਆਧਿ ਮਿਟੀ ਤ੍ਰਿਹੁ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ॥	ਭੈਰ ੫, ੫੨, ੧*: ੨	-	੧੧੫੧
ਸਗਲ ਬਿਆਪਿ ਰਹਿਆ ਪ੍ਰਭੁ ਛਾਜੈ ॥	ਮਾਰੂ ੧, ਸੋਲਾ ੧੩, ੧੦ : ੨	-	੧੦੩੪
ਸਗਲ ਬਿਗੂਤੇ ਭਾਵੈ ਦੋਇ ॥	ਗਉ ੧, ਅਸ ੪, ੧ : ੩	-	੨੨੨
ਸਗਲ ਬਿਧੀ ਜੁਰਿ ਆਹਰੁ ਕਰਿਆ ਤਜਿਓ ਸਗਲ ਅੰਦੇਸਾ ॥	ਮਲਾ ੫, ੩, ੧ : ੧	-	੧੨੬੬
ਸਗਲ ਬੋਲਨ ਕੇ ਮਾਹਿ ਬੀਚਾਰ ॥	ਗੋਂਡ ਕਬ, ੧੦, ੧*: ੨	-	੮੭੨
ਸਗਲ ਭਇਆਨ ਕਾ ਭਉ ਨਸੈ ॥	ਭੈਰ ੫, ੩੬, ੩ : ੩	-	੧੧੪੬
ਸਗਲ ਭਗਤ ਜਾ ਕਾ ਨਾਮੁ ਅਧਾਰੁ ॥	ਗਉ ੫, ੮੦, ੨ : ੨	-	੧੯੨
ਸਗਲ ਭਗਤ ਜਾ ਕੀ ਕਰਦੇ ਸੇਵਾ ॥	ਮਾਰੂ ੫, ਸੋਲਾ ੭, ੩ : ੨	-	੧੦੭੮
ਸਗਲ ਭਗਤ ਜਾਚਹਿ ਸੁਖ ਸਾਗਰ ਭਵ ਨਿਧਿ ਤਰਣ ਹਰਿ ਚਿੰਤਾਮਣੇ ॥	ਕਲਿ ੪, ੭, ੧*: ੨	-	੧੩੨੧
ਸਗਲ ਭਗਤ ਜਾ ਚੈ ਨੀਸਾਣਿ ॥	ਮਲਾ ਨਾਮ, ੧, ੫ : ੫	-	੧੨੯੨
ਸਗਲ ਭਵਣ ਕੀ ਮੂਰਤਿ ਏਕਾ ਮੁਖਿ ਤੇਰੈ ਟਕਸਾਲਾ ॥	ਸੋਰ ੧, ੪, ੧ : ੨	-	੫੯੬

ਸਗਲ ਭਵਣ ਤੇਰੋ ਨਾਮੁ ਬਾਲਹਾ ਤਿਉ ਨਾਮੇ ਮਨਿ ਬੀਠੁਲਾ ॥	ਧਨਾ ਨਾਮ, ੩, ੫ : ੨	-	੬੯੩
ਸਗਲ ਭਰਮ ਡਾਰਿ ਦੇਹਿ ਗੋਬਿੰਦ ਕੋ ਨਾਮੁ ਲੇਹਿ ॥	ਜੈਜਾ ੯, ੨, ੧ : ੧	-	੧੩੫੨
ਸਗਲ ਭਰਮ ਤਜਿ ਨਾਨਕ ਪ੍ਰਾਣੀ ਚਰਨਿ ਤਾਹਿ ਚਿਤੁ ਲਾਇਓ ॥	ਬਿਹਾ ੯, ੧, ੩ : ੨	-	੫੩੭
ਸਗਲ ਭਵਨ ਕੇ ਨਾਇਕਾ ਇਕੁ ਛਿਨੁ ਦਰਸੁ ਦਿਖਾਇ ਜੀ ॥	ਗਉ ਰਵਿ, ੧, ੧*: ੧	-	੩੪੬
ਸਗਲ ਭਵਨ ਤੇਰੀ ਮਾਇਆ ਮੋਹ ॥	ਬਸੰ ੧, ੫, ੧ : ੧	-	੧੧੬੯
ਸਗਲ ਭਵਨ ਧਾਰੇ ਏਕ ਥੇਂ ਕੀਏ ਬਿਸਥਾਰੇ ਪੂਰਿ ਰਹਿਓ ਸ੍ਰਬ ਮਹਿ ਆਪਿ ਹੈ ਨਿਰਾਰੇ ॥	ਸਮੁ ੫, ੩ : ੧	-	੧੩੮੫
ਸਗਲ ਭਵਨ ਪੂਰਨ ਪਰਤਾਪ ॥	ਗਉ ੫, ਥਿਤੀ, ੧੪ : ੨	-	੨੯੯
ਸਗਲ ਭਵਨ ਮਹਿ ਸਬਲ ਪ੍ਰਵੇਸੈ ॥	ਆਸਾ ੫, ੪, ੩ : ੨	-	੩੭੧
ਸਗਲ ਭਾਤਿ ਕਰਿ ਕਰਹਿ ਉਪਾਇਓ ॥	ਗਉ ੫, ਬਾਅ, ੨ : ੫	-	੨੫੦
ਸਗਲ ਭੂਖੇ ਕਉ ਕਰਤਾ ਦਾਨੁ ॥	ਗੋਂਡ ੫, ੫, ੧ : ੨	-	੮੬੩
ਸਗਲ ਭੈ ਮਿਟੇ ਜਾ ਕੀ ਸਰਨਿ ॥	ਗੋਂਡ ੫, ਅਸ ੧, ੪ : ੩	-	੮੬੯
ਸਗਲ ਮਤਾਂਤ ਕੇਵਲ ਹਰਿ ਨਾਮ ॥	ਗਉ ੫, ਸੁਖ ੨੪, ੭ : ੫	-	੨੯੬
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥	ਸੋਰ ੫, ੬੪, ੧*: ੨	-	੬੨੫
ਸਗਲ ਮਨੋਰਥ ਤਾ ਕੇ ਪੂਰਨ ਕਾਮ ॥	ਗਉ ੫, ੧੫੬, ੨ : ੨	-	੧੯੭
ਸਗਲ ਮਨੋਰਥ ਤਾ ਕੇ ਪੂਰਨ ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥	ਮਾਰੂ ੫, ਸੋਲਾ ੮, ੧੫ : ੩	-	੧੦੭੯
ਸਗਲ ਮਨੋਰਥ ਤਿਸ ਕੇ ਪੂਰਨ ਜਿਸੁ ਦਇਆ ਕਰੇ ਪ੍ਰਭੁ ਆਪੇ ॥	ਸੂਹੀ ੫, ੫੮, ੩ : ੨	-	੭੫੦
ਸਗਲ ਮਨੋਰਥ ਤੂੰ ਦੇਵਣਹਾਰਾ ॥	ਮਾਝ ੫, ਅਸ ੩੭, ੩ : ੧	-	੧੩੧
ਸਗਲ ਮਨੋਰਥ ਪਾਈਅਹਿ ਮੀਤਾ ॥	ਬਿਲਾ ੫, ੧੩, ੧ : ੧	-	੮੦੪
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥	ਕਾਨ ੫, ੧੨, ੨ : ੨	-	੧੩੦੦
ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥	ਗਉ ੫, ਵਾਰ, ੩ : ੪	-	੩੧੮
ਸਗਲ ਮਨੋਰਥ ਪੂਰਨ ਆਸੀਨਾ ॥	ਬਿਲਾ ੫, ੧੨, ੧ : ੨	-	੮੦੪
ਸਗਲ ਮਨੋਰਥ ਪੂਰਨਹਾਰ ॥	ਭੈਰ ੫, ੫੫, ੨ : ੩	-	੧੧੫੨
ਸਗਲ ਮਨੋਰਥ ਪੂਰਨਹਾਰੀ ॥	ਭੈਰ ੫, ੨੬, ੨ : ੪	-	੧੧੪੨
ਸਗਲ ਮਨੋਰਥ ਪੂਰਨ ਹੋਏ ਕਦੇ ਨ ਹੋਇ ਦੁਖਾਲਾ ਜੀਉ ॥	ਮਾਝ ੫, ੪੦, ੪ : ੩	-	੧੦੬
ਸਗਲ ਮਨੋਰਥ ਪੂਰਨ ਹੋਵਹਿ ਸਿਮਰਉ ਤੁਮਰਾ ਨਾਮੁ ॥	ਧਨਾ ੫, ੪੯, ੧*: ੨	-	੬੮੨
ਸਗਲ ਮਨੋਰਥ ਪੂਰਨ ਕਾਮ ॥	ਭੈਰ ੫, ੩੬, ੧ : ੩	-	੧੧੪੬
ਸਗਲ ਮਨੋਰਥ ਪੂਰਨ ਤਾਹੂ ਕੇ ਦੂਖੁ ਨ ਬਿਆਪੈ ਕੋਇ ॥	ਸਾਰ ੫, ੯੭, ੧*: ੨	-	੧੨੨੩
ਸਗਲ ਮਨੋਰਥ ਪੂਰਿਆ ਨਾਨਕ ਲਿਖਿਆ ਮਾਥ ॥	ਰਾਮ ੫, ਛੰਤ ੪, ੪ ਸ: ੨	-	੯੨੭
ਸਗਲ ਮਨੋਰਥ ਪੂਰੀ ਆਸਾ ॥	ਸਵ ੫, ਕਲ੍ਹ, ੧ : ੬	-	੧੪੦੭
ਸਗਲ ਮਨੋਰਥ ਪੂਰੇ ॥	ਸੋਰ ੫, ੮੨, ੧ : ੩	-	੬੨੯
ਸਗਲ ਮਨੋਰਥ ਪ੍ਰਭ ਤੇ ਪਾਏ ਕੰਠਿ ਲਾਇ ਗੁਰਿ ਰਾਖੇ ॥	ਧਨਾ ੫, ੨੬, ੧ : ੧	-	੬੭੭
ਸਗਲ ਮਨੋਰਥ ਪ੍ਰਭਿ ਕੀਏ ਭੇਟੇ ਗੁਰਦੇਵ ॥	ਬਿਲਾ ੫, ੭੪, ੧ : ੧	-	੮੧੮
ਸਗਲ ਮਨੋਰਥ ਮੁਕਤਿ ਪਦੁ ਦੀਤੁ ॥	ਗਉ ੫, ੧੪੮, ੧ : ੨	-	੧੯੫
ਸਗਲ ਮਾਹਿ ਨਕਟੀ ਕਾ ਵਾਸਾ ਸਗਲ ਮਾਰਿ ਅਉਹੇਰੀ ॥	ਆਸਾ ਕਬ, ੪, ੨ : ੧	-	੪੭੬
ਸਗਲ ਮੇਵੇ ਸੁੰਦਰ ਬਾਗੀਚੇ ॥	ਗਉ ੫, ੮੧, ੩ : ੨	-	੧੭੯
ਸਗਲ ਰੂਪ ਵਰਨ ਮਨ ਮਾਹੀ ॥	ਗਉ ੧, ਅਸ ੫, ੯ : ੧	-	੨੨੩
ਸਗਲ ਰੇਨ ਇਹੁ ਮਨੁ ਭਇਆ ਬਿਨਸੀ ਅਪਧਾਰੀ ॥	ਬਿਲਾ ੫, ੪੦, ੨ : ੨	-	੮੧੦
ਸਗਲ ਰੋਗ ਕਾ ਬਿਨਸਿਆ ਥਾਉ ॥	ਗਉ ੫, ੧੨੮, ੨ : ੨	-	੧੯੧
ਸਗਲ ਵਿਕਾਰੀ ਹਾਰੁ ਪਰੋਇ ॥	ਗਉ ੧, ਅਸ ੪, ੩ : ੨	-	੨੨੨
ਸਗਲਿਆ ਕੀ ਹਉ ਬਹਿਨ ਭਾਨਜੀ ਜਿਨਹਿ ਬਰੀ ਤਿਸੁ ਚੇਰੀ ॥	ਆਸਾ ਕਬ, ੪, ੨ : ੨	-	੪੭੬
ਸਗਲਿਆ ਭਉ ਲਿਖਿਆ ਸਿਰਿ ਲੇਖੁ ॥	ਆਸਾ ੧, ਵਾਰ ੪ ਸ, ੧, ੧ : ੧੩	-	੪੬੪
ਸਗਲੀਂ ਸਉਦੀਂ ਤੋਟਾ ਆਵੈ ॥	ਆਸਾ ੧, ੨੪, ੫ : ੧	-	੩੫੬
ਸਗਲੀ ਸਿੰਮ੍ਰਿਤਿ ਸ੍ਰਵਨੀ ਸੁਨੈ ॥	ਗੋਂਡ ਰਵਿ, ੨, ੨ : ੩	-	੮੭੫
ਸਗਲੀ ਚਿੰਤਾ ਆਪਿ ਨਿਵਾਰੀ ॥	ਰਾਮ ੫, ੧੫, ੧ : ੩	-	੮੮੭
ਸਗਲੀ ਜਾਨਿ ਕਰਹੁ ਮਉਦੀਫਾ ॥	ਮਾਰੂ ੫, ਸੋਲਾ ੧੨, ੧੦ : ੧	-	੧੦੮੪
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥	ਆਸਾ ੧, ੩੭, ੪ : ੧	-	੩੬੦

ਸਗਲੀ ਜੋਤਿ ਜਾਤਾ ਤੂ ਸੋਈ ਮਿਲਿਆ ਭਾਇ ਸੁਭਾਏ ॥	ਸੂਹੀ ੧, ਛੰਤ ੩, ੧ : ੫	-	੭੬੫
ਸਗਲੀ ਜੋਤਿ ਤੇਰਾ ਸਭੁ ਕੋਈ ॥	ਆਸਾ ੧, ਅਸ ੬, ੪ : ੧	-	੪੧੪
ਸਗਲੀ ਥੀਤਿ ਪਾਸਿ ਡਾਰਿ ਰਾਖੀ ॥	ਭੈਰ ੫, ੧, ੧ : ੧	-	੧੧੩੬
ਸਗਲੀ ਦਾਸੀ ਠਾਕੁਰੈ ਸਭ ਕਹਤੀ ਮੇਰਾ ॥	ਆਸਾ ੫, ੧੧੭, ੪ : ੧	-	੪੦੦
ਸਗਲੀ ਧਰਤੀ ਸਕਰ ਹੋਵੈ ਖੁਸੀ ਕਰੇ ਨਿਤ ਜੀਉ ॥	ਮਾਝ ੧, ਵਾਰ ੯ ਸ, ੧, ੧ : ੨	-	੧੪੧
ਸਗਲੀ ਧਰਤੀ ਮਾਲੁ ਧਨੁ ਵਰਤਣਿ ਸਰਬ ਜੰਜਾਲ ॥	ਆਸਾ ੧, ਵਾਰ ੫ ਸ, ੧, ੧ : ੩	-	੪੬੫
ਸਗਲੀ ਫੂਲੀ ਨਿਫਲ ਨ ਕਾਈ ॥	ਆਸਾ ੫, ੫੬, ੩ : ੨	-	੩੮੫
ਸਗਲੀ ਬਣਤ ਬਣਾਈ ਆਪੇ ॥	ਮਾਝ ੫, ਅਸ ੩੬, ੯ : ੧	-	੧੩੧
ਸਗਲੀ ਭੂਲੈ ਨਹੀ ਸਬਦੁ ਅਚਾਰੁ ॥	ਬਸੰ ੧, ਅਸ ੬, ੪ : ੧	-	੧੧੯੦
ਸਗਲੀ ਰੁਤੀ ਹਰਿਆ ਹੋਇ ॥	ਬਸੰ ੫, ੧, ੩ : ੩	-	੧੧੮੦
ਸਗਲੀ ਰੈਣਿ ਸੋਈ ਅੰਧਿਆਰੀ ਗੁਰ ਕਿੰਚਤ ਕਿਰਪਾ ਜਾਗੇ ॥	ਦੇਵ ੪, ੧, ੨ : ੧	-	੫੨੭
ਸਗਲੀ ਰੈਣਿ ਸੋਵਤ ਗਲਿ ਫਾਹੀ ਦਿਨਸੁ ਜੰਜਾਲਿ ਗਵਾਇਆ ॥	ਭੈਰ ੧, ੫, ੧ : ੧	-	੧੧੨੬
ਸਗਲੀ ਰੈਣਿ ਗੁਦਰੀ ਅੰਧਿਆਰੀ ਸੇਵਿ ਸਤਿਗੁਰੁ ਚਾਨਣੁ ਹੋਇ ॥	ਸਿਰੀ ੫, ਪਹ ੪, ੪ : ੫	-	੭੮
ਸਗਲੇ ਸਾਜਿ ਕਰਤ ਜਗਦੀਸੈ ॥	ਰਾਮ ੫, ੫੪, ੩ : ੨	-	੯੦੦
ਸਗਲੇ ਸੈਲ ਉਪਾਇ ਸਮਾਏ ਅਲਖੁ ਨ ਲਖਣਾ ਜਾਈ ਹੇ ॥	ਮਾਰੂ ੧, ਸੋਲਾ ੨, ੬ : ੩	-	੧੦੨੧
ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥	ਫੁਨ ੫, ੧੮ : ੨	-	੧੩੬੩
ਸਗਲੇ ਕਰਮ ਧਰਮ ਸੁਚਿ ਸੰਜਮ ਜਪ ਤਪ ਤੀਰਥ ਸਬਦਿ ਵਸੇ ॥	ਪ੍ਰਭਾ ੧, ੧੬, ੪ : ੧	-	੧੩੩੨
ਸਗਲੇ ਕਰਮ ਧਰਮ ਜੁਗ ਸਾਧਾ ॥	ਮਾਰੂ ੫, ਸੋਲਾ ੨, ੫ : ੧	-	੧੦੭੨
ਸਗਲੇ ਕਰਮ ਧਰਮ ਜੁਗ ਸੋਧੇ ॥	ਰਾਮ ੫, ਅਸ ੧, ੮ : ੧	-	੯੧੩
ਸਗਲੇ ਕਾਜ ਸਵਾਰੇ ਅਪਨੇ ॥	ਰਾਮ ੫, ੫੩, ੧ : ੩	-	੮੯੯
ਸਗਲੇ ਛੋਡਿ ਬੀਚਾਰ ਮਨਾ ॥	ਰਾਮ ੫, ਅਸ ੨, ੧*: ੨	-	੯੧੩
ਸਗਲੇ ਜੰਤ ਭਜਹੁ ਗੋਪਾਲੈ ॥	ਕਾਨ ੫, ਛੰਤ ੧, ੩ : ੧	-	੧੩੧੨
ਸਗਲੇ ਜਾਚਹਿ ਗੁਰ ਭੰਡਾਰੀ ॥	ਮਾਰੂ ੧, ਸੋਲਾ ੪, ੧੬ : ੧	-	੧੦੨੪
ਸਗਲੇ ਜੀਅ ਕੀਏ ਦਇਆਲਾ ਸੋ ਪ੍ਰਭੁ ਅੰਤਰਜਾਮੀ ॥	ਸੋਰ ੫, ੨੪, ੧ : ੨	-	੬੧੫
ਸਗਲੇ ਜੀਅ ਜੰਤ ਕੀ ਨਾਰੀ ॥	ਗੋਂਡ ਕਬ, ੭, ੧*: ੨	-	੮੭੧
ਸਗਲੇ ਜੀਅ ਜੰਤ ਤ੍ਰਿਪਤਾਸੇ ॥	ਮਲਾ ੫, ੨੧, ੧ : ੩	-	੧੨੭੧
ਸਗਲੇ ਦੂਖ ਅੰਮ੍ਰਿਤੁ ਕਰਿ ਪੀਵੈ ਬਾਹੁੜਿ ਦੂਖੁ ਨ ਪਾਇਦਾ ॥	ਮਾਰੂ ੧, ਸੋਲਾ ੧੪, ੬ : ੩	-	੧੦੩੪
ਸਗਲੇ ਦੂਖ ਮਿਟਹਿ ਗੁਰ ਸੇਵਾ ਨਾਨਕ ਨਾਮੁ ਸਖਾਈ ॥	ਭੈਰ ੧, ੬, ੪ : ੨	-	੧੧੨੭
ਸਗਲੇ ਦੂਖ ਮਿਟਾਈ ॥	ਸੋਰ ੫, ੯੨, ੨ : ੩	-	੬੩੧
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥	ਪ੍ਰਭਾ ੫, ੪, ੧ : ੧	-	੧੩੩੮
ਸਗਲੇ ਮੈ ਦੇਖੇ ਜੋਈ ॥	ਮਾਰੂ ੫, ੨੧, ੨ : ੧	-	੧੦੦੫
ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ ॥	ਪ੍ਰਭਾ ੫, ੫, ੧*: ੨	-	੧੩੩੯
ਸਗਲੋ ਸਾਜਿ ਰਖਿਓ ਪਾਸਾਰਾ ॥	ਸੂਹੀ ੫, ੪੫, ੧*: ੨	-	੭੪੬
ਸਗਲੋ ਭੂ ਮੰਡਲ ਖੰਡਲ ਪ੍ਰਭ ਤੁਮ ਹੀ ਆਛੈ ॥	ਮਾਰੂ ੫, ੨੨, ੩ : ੨	-	੧੦੦੫
ਸੰਗਿ ਅਲਾਪਹਿ ਆਠਉ ਨੰਦਨ ॥	ਰਾਗ, ੧ : ੨	-	੧੪੨੯
ਸੰਗਿ ਸਹਾਈ ਸੁ ਆਵੈ ਨ ਚੀਤਿ ॥	ਗਉ ੫, ਸੁਖ ੪, ੭ : ੧	-	੨੬੭
ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਨ ਜਾਏ ॥	ਸਿਰੀ ੫, ਛੰਤ ੨, ੧ : ੩	-	੭੯
ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥	ਆਸਾ ੫, ੧੪੫, ੧ : ੧	-	੪੦੭
ਸੰਗਿ ਸਹਾਈ ਛੋਡਿ ਨ ਜਾਈ ਪ੍ਰਭੁ ਦੀਸੈ ਸਭਨੀ ਠਾਈ ॥	ਮਲਾ ੫, ੧੬, ੧ : ੨	-	੧੨੬੯
ਸੰਗਿ ਸਹਾਈ ਜਹ ਹਉ ਜਾਈ ॥	ਪ੍ਰਭਾ ੫, ੯, ੩ : ੨	-	੧੩੪੦
ਸੰਗਿ ਸਹਾਈ ਜੀਅ ਕੈ ਕਾਮ ॥	ਕਾਨ ੫, ੧੩, ੧*: ੨	-	੧੩੦੦
ਸੰਗਿ ਸਹਾਈ ਤ੍ਰਿਸੁ ਪਰਹਰੈ ॥	ਗਉ ੫, ਸੁਖ ੪, ੪ : ੬	-	੨੬੭
ਸੰਗਿ ਸਖਾ ਬਹੁ ਲੀਏ ਬਾਲ ॥	ਬਸੰ ਕਬ, ੪, ੧ : ੨	-	੧੧੯੪
ਸੰਗਿ ਸੁਆਮੀ ਸੋ ਜਾਨਿਓ ਨਾਹਿਨ ਬਨੁ ਖੋਜਨ ਕਉ ਧਾਇਓ ॥	ਜੈਤ ੯, ੧, ੧ : ੨	-	੭੦੨
ਸੰਗਿ ਹੋਵਤ ਕਉ ਜਾਨਤ ਦੂਰਿ ॥	ਆਸਾ ੫, ੯੭, ੨ : ੧	-	੩੯੫
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥	ਰਾਮ ੫, ਵਾਰ ੨੦ ਸ, ੫, ੨ : ੨	-	੯੬੫
ਸੰਗਿ ਕੁਸੰਗੀ ਬੈਸਤੇ ਤਬ ਪੂਛੇ ਧਰਮ ਰਾਇ ॥	ਸਲੋ ੫, ੨੧੧ : ੨	-	੧੩੭੫

ਸਚ ਬਿਨੁ ਸਤੁ ਸੰਤੋਖੁ ਨ ਪਾਵੈ ॥	ਮਾਰੂ ੧, ਸੋਲਾ ੨੦, ੫ : ੧	- ੧੦੪੦
ਸਚ ਬਿਨੁ ਸਾਖੀ ਮੂਲੋ ਨ ਬਾਕੀ ॥	ਸਲੋ ੧, ੨੩ : ੨	- ੧੪੧੨
ਸਚ ਬਿਨੁ ਭਵਜਲੁ ਜਾਇ ਨ ਤਰਿਆ ॥	ਮਾਰੂ ੧, ਸੋਲਾ ੨੦, ੬ : ੧	- ੧੦੪੧
ਸਚ ਭੈ ਰਾਤਾ ਗਰਬੁ ਨਿਵਾਰੈ ॥	ਰਾਮ ੧, ਸਿਗੋ, ੪੭ : ੧	- ੯੪੩
ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ ॥	ਵਡ ੧, ਅਲਾ ੩, ੧*: ੧	- ੫੮੦
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥	ਵਡ ੩, ਅਲਾ ੧, ੨ : ੧	- ੫੮੨
ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ ॥	ਵਡ ੩, ਅਲਾ ੧, ੨ : ੬	- ੫੮੨
ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ ॥	ਵਡ ੧, ਅਲਾ ੪, ੧ : ੨	- ੫੮੧
ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ ॥	ਵਡ ੩, ਅਲਾ ੧, ੧ : ੬	- ੫੮੨
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥	ਵਡ ੩, ਅਲਾ ੩, ੪ : ੧	- ੫੮੪
ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ ॥	ਵਡ ੩, ਅਲਾ ੩, ੪ : ੬	- ੫੮੪
ਸਚਾ ਉਪਦੇਸੁ ਹਰਿ ਜਾਪਣਾ ਹਰਿ ਸਿਉ ਬਣਿ ਆਈ ॥	ਮਾਰੂ ੩, ਵਾਰ, ੨ : ੩	- ੧੦੮੭
ਸਚਾ ਅਮਰੁ ਸਚਾ ਪਾਤਿਸਾਹੁ ॥	ਗਉ ੩, ੩੧, ੧ : ੧	- ੧੬੧
ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥	ਮਾਰੂ ੧, ਸੋਲਾ ੩, ੭ : ੩	- ੧੦੨੨
ਸਚਾ ਅਮਰੁ ਸਬਦਿ ਸੁਹਾਇਆ ॥	ਮਾਰੂ ੩, ਸੋਲਾ ੧੪, ੭ : ੧	- ੧੦੫੭
ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥	ਸੂਹੀ ੫, ੫੪, ੩ : ੧	- ੭੪੯
ਸਚਾ ਅਮਰੁ ਚਲਾਇਓਨੁ ਕਰਿ ਸਚੁ ਫੁਰਮਾਣੁ ॥	ਸੂਹੀ ੩, ਵਾਰ, ੧੧ : ੧	- ੭੮੯
ਸਚਾ ਅੰਮ੍ਰਿਤ ਨਾਮੁ ਭੋਜਨੁ ਆਇਆ ॥	ਮਾਝ ੧, ਵਾਰ, ੨੭ : ੫	- ੧੫੦
ਸਚਾ ਅਰਜੁ ਸਚੀ ਅਰਦਾਸਿ ॥	ਆਸਾ ੧, ੨੧, ੨ : ੧	- ੩੫੫
ਸਚਾ ਅਲਖ ਅਭੇਉ ਹਠਿ ਨ ਪਤੀਜਈ ॥	ਮਲਾ ੧, ਵਾਰ, ੧੭ : ੧	- ੧੨੮੫
ਸਚਾ ਆਪਿ ਸਚਾ ਦਰਬਾਰੁ ॥	ਜਪੁ ੧, ੩੪ : ੭	- ੭
ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥	ਰਾਮ ੩, ਅਸ ੫, ੨੦ : ੧	- ੯੧੨
ਸਚਾ ਆਪਿ ਸਵਾਰਣਹਾਰਾ ॥	ਮਾਰੂ ੪, ਸੋਲਾ ੧, ੧ : ੧	- ੧੦੬੯
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥	ਰਾਮ ੩, ਵਾਰ, ੬ : ੪	- ੯੪੯
ਸਚਾ ਸਉਦਾ ਸਚੁ ਵਾਪਾਰਾ ॥	ਮਾਰੂ ੩, ਸੋਲਾ ੭, ੨ : ੧	- ੧੦੫੦
ਸਚਾ ਸਉਦਾ ਹਟੁ ਸਚੁ ਰਤਨੀ ਭਰੇ ਭੰਡਾਰ ॥	ਸੋਰ ੪, ਵਾਰ ੧੦ ਸ, ੩, ੨ : ੨	- ੬੪੬
ਸਚਾ ਸਉਦਾ ਹਰਿ ਨਾਮੁ ਹੈ ਸਚਾ ਵਾਪਾਰਾ ਰਾਮ ॥	ਵਡ ੩, ਛੰਤ ੫, ੧ : ੧	- ੫੭੦
ਸਚਾ ਸਉਦਾ ਖਰਚੁ ਸਚੁ ਅੰਤਰਿ ਪਿਰਮੁ ਪਿਆਰੁ ॥	ਸਲੋ ੩, ੨੬ : ੫	- ੧੪੧੫
ਸਚਾ ਸਉਦਾ ਲਾਭੁ ਸਦਾ ਖਟਿਆ ਨਾਮੁ ਅਪਾਰੁ ॥	ਸੋਰ ੪, ਵਾਰ ੧੦ ਸ, ੩, ੨ : ੪	- ੬੪੬
ਸਚਾ ਸਉਦਾ ਵਿਰਲਾ ਕੋ ਪਾਏ ॥	ਮਾਰੂ ੧, ਸੋਲਾ ੧੬, ੯ : ੧	- ੧੦੩੬
ਸਚਾ ਸਚੁ ਦਾਤਾ ਕਰਮ ਬਿਧਾਤਾ ਜਿਸੁ ਭਾਵੈ ਤਿਸੁ ਨਾਇ ਲਾਏ ॥	ਸਾਰ ੩, ਅਸ ੩, ੪ : ੧	- ੧੨੩੪
ਸਚਾ ਸਚੋ ਸਚਿ ਪਤੀਜੈ ॥	ਮਾਝ ੩, ਅਸ ੯, ੭ : ੧	- ੧੧੪
ਸਚਾ ਸਤਿਗੁਰੁ ਸਚੀ ਬਾਣੀ ਜਿਨਿ ਸਚੁ ਵਿਖਾਲਿਆ ਸੋਈ ॥	ਸੂਹੀ ੩, ਛੰਤ ੩, ੧ : ੪	- ੭੬੯
ਸਚਾ ਸਤਿਗੁਰੁ ਸਬਦੁ ਅਪਾਰਾ ॥	ਮਾਰੂ ੩, ਸੋਲਾ ੧੨, ੪ : ੧	- ੧੦੫੫
ਸਚਾ ਸਤਿਗੁਰੁ ਸਾਚੀ ਜਿਸੁ ਬਾਣੀ ਭਜਿ ਛੂਟਹਿ ਗੁਰ ਸਰਣਾਈ ॥	ਸੋਰ ੩, ਅਸ ੧, ੭ : ੩	- ੬੩੮
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥	ਮਾਝ ੧, ਵਾਰ, ੨੩ : ੫	- ੧੪੮
ਸਚਾ ਸਤਿਗੁਰੁ ਸੇਵਿ ਸਚੁ ਸਮ੍ਹ੍ਹਾਲਿਆ ॥	ਮਲਾ ੧, ਵਾਰ, ੧੪ : ੧	- ੧੨੮੪
ਸਚਾ ਸਬਦੁ ਸਚਾ ਹੈ ਨਿਰਮਲੁ ਨਾ ਮਲੁ ਲਗੈ ਨ ਲਾਏ ॥	ਸੂਹੀ ੩, ਅਸ ੧, ੫ : ੩	- ੭੫੩
ਸਚਾ ਸਬਦੁ ਸਚੀ ਹੈ ਸੋਭਾ ਸਾਚੇ ਹੀ ਸੁਖੁ ਹੋਈ ॥	ਸੂਹੀ ੩, ਛੰਤ ੩, ੪ : ੪	- ੭੬੯
ਸਚਾ ਸਬਦੁ ਸਚੀ ਹੈ ਬਾਣੀ ॥	ਆਸਾ ੩, ਅਸ ੨੫, ੫ : ੧	- ੪੨੪
ਸਚਾ ਸਬਦੁ ਸਚੀ ਹੈ ਬਾਣੀ ॥	ਮਾਰੂ ੩, ਸੋਲਾ ੧, ੧੧ : ੧	- ੧੦੪੪
ਸਚਾ ਸਬਦੁ ਸਚੁ ਮਨਿ ਘਰ ਹੀ ਮਾਹਿ ਉਦਾਸਾ ॥	ਮਾਝ ੧, ਵਾਰ, ੫ : ੭	- ੧੪੦
ਸਚਾ ਸਬਦੁ ਸਾਲਾਹਿ ਸਚਿ ਸਮਾਈਐ ॥	ਮਾਝ ੧, ਵਾਰ, ੧੪ : ੫	- ੧੪੪
ਸਚਾ ਸਬਦੁ ਨ ਪਛਾਣਿਓ ਸੁਪਨਾ ਗਇਆ ਵਿਹਾਇ ॥	ਸਿਰੀ ੩, ੫੪, ੩ : ੨	- ੩੪
ਸਚਾ ਸਬਦੁ ਨ ਸੇਵਿਓ ਸਭਿ ਕਾਜ ਸਵਾਰਣਹਾਰੁ ॥	ਸਿਰੀ ੩, ੫੩, ੧ : ੪	- ੩੪
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥	ਮਾਝ ੧, ਵਾਰ, ੨੩ : ੬	- ੧੪੯
ਸਚਾ ਸਬਦੁ ਭਤਾਰੁ ਹੈ ਸਦਾ ਸਦਾ ਰਾਵੇਇ ॥	ਗਉ ੪, ਵਾਰ ੨੦ ਸ, ੩, ੧ : ੩	- ੩੧੧

ਸਚਿ ਪਤੀਜੈ ਕਰਣੈਹਾਰਾ ॥	ਬਸੰ ੧, ਅਸ ੬, ੭ : ੨	-	੧੧੯੦
ਸੰਚਿ ਬਿਖਿਆ ਲੇ ਗ੍ਰਾਹਜੁ ਕੀਨੀ ਅੰਮ੍ਰਿਤੁ ਮਨ ਤੇ ਡਾਰਨ ॥	ਬਿਲਾ ੫, ੮੩, ੧ : ੧	-	੮੨੦
ਸੰਚਿ ਮਹਾ ਰਸੁ ਤਨੁ ਭਇਆ ਕਾਠੀ ॥	ਗਉ ਕਬ, ੨੭, ੧ : ੨	-	੩੨੮
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥	ਸਿਰੀ ੧, ਅਸ ੯, ੨ : ੨	-	੫੮
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥	ਸਿਰੀ ੧, ਅਸ ੯, ੩ : ੧	-	੫੮
ਸਚਿ ਮਿਲੇ ਸੇ ਨ ਵਿਛੁੜਹਿ ਤਿਨ ਨਿਜ ਘਰਿ ਵਾਸਾ ਹੋਇ ॥	ਸਿਰੀ ੩, ੩੬, ੧ : ੪	-	੨੭
ਸਚਿ ਮਿਲੇ ਸੇ ਨ ਵਿਛੁੜਹਿ ਦਰਿ ਸਚੈ ਦਿਸੰਨਿ ॥	ਸੂਹੀ ੩, ਅਸ ੩, ੨੪ : ੨	-	੭੫੬
ਸਚਿ ਮਿਲੇ ਸੇ ਨ ਵਿਛੁੜਹਿ ਨਾਨਕ ਗੁਰਮੁਖਿ ਹੋਇ ॥	ਸਿਰੀ ੩, ੫੯, ੪ : ੪	-	੩੭
ਸਚਿ ਮਿਲੈ ਸਚਿਆਰੁ ਕੂੜਿ ਨ ਪਾਈਐ ॥	ਆਸਾ ੧, ਅਸ ੧੬, ੨ : ੧	-	੪੧੯
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥	ਬਿਲਾ ੧, ਥਿਤੀ, ੧੨ : ੩	-	੮੪੦
ਸਚਿ ਰਹਸੇ ਪੂਰੇ ਹਰਿ ਲੋਗ ॥	ਗਉ ੧, ੬, ੫ : ੨	-	੧੫੩
ਸਚਿ ਰਹਹੁ ਸਦਾ ਸਹਜੁ ਸੁਖੁ ਉਪਜੈ ਕਾਮੁ ਕ੍ਰੋਧੁ ਵਿਚਹੁ ਜਾਈ ॥	ਰਾਮ ੩, ਅਸ ੨, ੭ : ੧	-	੯੦੯
ਸਚਿ ਰਤੀਆ ਸੋਹਾਗਣੀ ਜਿਨਾ ਗੁਰ ਕੈ ਸਬਦਿ ਸੀਗਾਰਿ ॥	ਆਸਾ ੩, ਅਸ ੩੩, ੧ : ੧	-	੪੨੭
ਸਚਿ ਰਤੇ ਸਦਾ ਬੈਰਾਗੀ ਹਉਮੈ ਮਾਰਿ ਮਿਲਾਵਣਿਆ ॥	ਮਾਝ ੩, ਅਸ ੧੩, ੪ : ੩	-	੧੧੭
ਸਚਿ ਰਤੇ ਸੇ ਉਬਰੇ ਦੁਬਿਧਾ ਛੋਡਿ ਵਿਕਾਰ ॥	ਸਿਰੀ ੧, ਅਸ ੪, ੨ : ੨	-	੫੫
ਸਚਿ ਰਤੇ ਸੇ ਜਿਣਿ ਗਏ ਹਉ ਸਦ ਬਲਿਹਾਰੈ ਜਾਸੁ ॥	ਸਿਰੀ ੧, ਅਸ ੭, ੬ : ੩	-	੫੭
ਸਚਿ ਰਤੇ ਸੇ ਟੋਲਿ ਲਹੁ ਸੇ ਵਿਰਲੇ ਸੰਸਾਰਿ ॥	ਮਾਰੂ ੩, ੪, ੧ : ੧	-	੯੯੪
ਸਚਿ ਰਤੇ ਸੇ ਨਿਰਮਲੇ ਹਉਮੈ ਤਜਿ ਵਿਕਾਰਾ ॥	ਸੂਹੀ ੩, ਵਾਰ, ੨ : ੪	-	੭੮੬
ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥	ਸੋਰ ੪, ਵਾਰ ੬ ਸ, ੩, ੨ : ੯	-	੬੪੫
ਸਚਿ ਰਤੇ ਗੁਰ ਸਬਦ ਸਿਉ ਤਿਨ ਸਚੀ ਸਦਾ ਲਿਵ ਹੋਇ ॥	ਸਿਰੀ ੪, ਵਾਰ ੧੪ ਸ, ੩, ੧ : ੬	-	੮੮
ਸਚਿ ਰਤੇ ਗੁਰਿ ਮੇਲਿਐ ਸਚੇ ਸਚਿ ਸਮਾਇ ॥	ਸਿਰੀ ੧, ੨੧, ੩ : ੩	-	੨੨
ਸਚਿ ਰਤੇ ਮੁਖ ਉਜਲੇ ਤਿਤੁ ਸਾਚੈ ਦਰਬਾਰਿ ॥	ਸਿਰੀ ੩, ੫੩, ੪ : ੪	-	੩੪
ਸਚਿ ਲਗੇ ਤਿਨ ਸਭੁ ਕਿਛੁ ਭਾਵੈ ॥	ਮਾਰੂ ੩, ਸੋਲਾ ੭, ੮ : ੧	-	੧੦੫੦
ਸਚੁ ਵਣਜਹਿ ਸਚੁ ਸੇਵਦੇ ਜਿ ਗੁਰਮੁਖਿ ਪੈਰੀ ਪਾਹਿ ॥	ਸਾਰ ੪, ਵਾਰ ੩੧ ਸ, ੩, ੭ : ੧	-	੧੨੪੯
ਸਚਿ ਵਰਤੈ ਸਾਚਾ ਸੋਈ ॥	ਮਾਰੂ ੧, ਸੋਲਾ ੪, ੫ : ੨	-	੧੦੨੩
ਸਚਿ ਵਿਛੋੜਾ ਨਾ ਥੀਐ ਸੋ ਸਹੁ ਰੰਗਿ ਰਵੰਤੁ ॥	ਮਾਰੂ ੧, ਅਸ ੧੦, ੪ : ੨	-	੧੦੧੫
ਸਚੀ ਸੰਗਤਿ ਸਚਿ ਮਿਲੈ ਸਚੈ ਨਾਇ ਪਿਆਰੁ ॥	ਵਡ ੪, ਵਾਰ ੩ ਸ, ੩, ੧ : ੪	-	੫੮੬
ਸਚੀ ਸੰਗਤਿ ਬੈਸਣਾ ਸਚਿ ਨਾਮਿ ਮਨੁ ਧੀਰ ॥	ਸਿਰੀ ੩, ਅਸ ੨੫, ੧ : ੩	-	੬੯
ਸਚੀ ਸਾਖੀ ਉਪਦੇਸੁ ਸਚੁ ਸਚੇ ਸਚੀ ਸੋਇ ॥	ਸਿਰੀ ੩, ਅਸ ੨੫, ੪ : ੨	-	੬੯
ਸਚੀ ਸਿਫਤਿ ਸਚੀ ਸਾਲਾਹ ਪੂਰੇ ਗੁਰ ਤੇ ਪਾਏ ॥	ਸੂਹੀ ੩, ਅਸ ੧, ੫ : ੪	-	੭੫੩
ਸਚੀ ਸਿਫਤਿ ਸਾਲਾਹ ਕਪੜਾ ਪਾਇਆ ॥	ਮਾਝ ੧, ਵਾਰ, ੨੭ : ੪	-	੧੫੦
ਸਚੀ ਕਰਣੀ ਗੁਰ ਕੀ ਸਿਰਕਾਰਾ ॥	ਮਾਰੂ ੧, ਸੋਲਾ ੧੨, ੧੩ : ੧	-	੧੦੩੩
ਸਚੀ ਕਾਰ ਕਮਾਵਣੀ ਸਚੁ ਪੈਨਣੁ ਸਚੁ ਨਾਮੁ ਅਧਾਰੁ ॥	ਵਡ ੪, ਵਾਰ ੩ ਸ, ੩, ੧ : ੩	-	੫੮੬
ਸਚੀ ਕਾਰ ਕਮਾਵਣੀ ਸਚੇ ਨਾਲਿ ਪਿਆਰੁ ॥	ਸਿਰੀ ੩, ੫੩, ੨ : ੨	-	੩੪
ਸਚੀ ਕਾਰੈ ਸਚੁ ਮਿਲੈ ਗੁਰਮਤਿ ਪਲੈ ਪਾਇ ॥	ਸਿਰੀ ੧, ੧੪, ੪ : ੧	-	੧੯
ਸਚੀ ਕੀਮਤਿ ਪਾਇ ਤਖਤੁ ਰਚਾਇਆ ॥	ਮਲਾ ੧, ਵਾਰ, ੩੦ : ੬	-	੧੨੭੯
ਸਚੀ ਕੁਦਰਤਿ ਸਚੀ ਬਾਣੀ ਸਚੁ ਸਾਹਿਬ ਸੁਖੁ ਕੀਜਾ ਹੇ ॥	ਮਾਰੂ ੫, ਸੋਲਾ ੩, ੫ : ੩	-	੧੦੭੪
ਸਚੀ ਕੁਦਰਤਿ ਧਾਰੀਅਨੁ ਸਚਿ ਸਿਰਜਿਓਨੁ ਜਹਾਨੁ ॥	ਸਿਰੀ ੫, ੮੬, ੪ : ੨	-	੪੮
ਸਚੀ ਤੇਰੀ ਸਿਫਤਿ ਸਚੀ ਸਾਲਾਹ ॥	ਆਸਾ ੧, ਵਾਰ ੨ ਸ, ੧, ੧ : ੯	-	੪੬੩
ਸਚੀ ਤੇਰੀ ਕਾਰ ਦੇਹਿ ਦਇਆਲ ਤੂੰ ॥	ਆਸਾ ੧, ਅਸ ੨੧, ੨ : ੧	-	੪੨੨
ਸਚੀ ਤੇਰੀ ਕੁਦਰਤਿ ਸਚੇ ਪਾਤਿਸਾਹ ॥	ਆਸਾ ੧, ਵਾਰ ੨ ਸ, ੧, ੧ : ੧੦	-	੪੬੩
ਸਚੀ ਤੇਰੀ ਵਡਿਆਈ ਜਾ ਕਉ ਤੁਧੁ ਮੰਨਿ ਵਸਾਈ ਸਦਾ ਤੇਰੇ ਗੁਣ ਗਾਵਹੇ ॥	ਆਸਾ ੩, ਛੰਤ ੭, ੧੦ : ੩	-	੪੪੨
ਸਚੀ ਦਰਗਹ ਬੈਸਣਾ ਸਚੇ ਮਾਹਿ ਸਮਾਹਿ ॥	ਸਲੋ ੩, ੫੩ : ੫	-	੧੪੧੯
ਸਚੀ ਦਰਗਹ ਮਹਲਿ ਬੁਲਾਏ ॥	ਮਾਝ ੧, ਅਸ ੧, ੧ : ੨	-	੧੦੯
ਸਚੀ ਦਰਗਹ ਮੰਨੀਅਨਿ ਗੁਰ ਕੈ ਪ੍ਰੇਮ ਪਿਆਰਿ ॥	ਮਾਝ ੧, ਵਾਰ, ੧੨ : ੭	-	੧੪੩
ਸਚੀ ਧੁਨਿ ਸਚੇ ਗੁਣ ਗਾਵਾ ਸਚੇ ਮਾਹਿ ਸਮਾਇਆ ॥	ਮਾਰੂ ੩, ਸੋਲਾ ੨੪, ੯ : ੩	-	੧੦੬੮
ਸਚੀ ਨਦਰਿ ਨਿਹਾਲੀਐ ਬਹੁੜਿ ਨ ਪਾਵੈ ਤਾਉ ॥	ਸਿਰੀ ੧, ੧੫, ੨ : ੩	-	੧੯

ਸਚੁ ਸਚਾ ਜਿਨੀ ਨ ਸੇਵਿਆ ਸੇ ਮਨਮੁਖ ਮੂੜ ਬੇਤਾਲੇ ॥	ਗਉ ੪, ਵਾਰ, ੧੯ : ੪	-	੩੧੧
ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥	ਗਉ ੪, ਵਾਰ, ੧੯ : ੩	-	੩੧੧
ਸਚੁ ਸਚੁ ਸਚੁ ਸਭੁ ਕੀਨਾ ॥	ਗਉ ੫, ਸੁਖ ੧੨, ੮ : ੩	-	੨੭੯
ਸਚੁ ਸਚੇ ਕੀ ਸਿਫਤਿ ਸਲਾਹ ਹੈ ਸੋ ਕਰੇ ਜਿਸੁ ਅੰਦਰੁ ਭਿਜੈ ॥	ਗਉ ੪, ਵਾਰ, ੨੦ : ੧	-	੩੧੨
ਸਚੁ ਸਚੇ ਕੇ ਜਨ ਭਗਤ ਹਹਿ ਸਚੁ ਸਚਾ ਜਿਨੀ ਅਰਾਧਿਆ ॥	ਗਉ ੪, ਵਾਰ, ੨੨ : ੧	-	੩੧੩
ਸਚੁ ਸਚੇ ਨੋ ਸਾਬਾਸਿ ਹੈ ਸਚੁ ਸਚਾ ਸੇਵਿ ਫਲਾਧਿਆ ॥	ਗਉ ੪, ਵਾਰ, ੨੨ : ੫	-	੩੧੩
ਸਚੁ ਸਚੈ ਕਾ ਆਪੇ ਦਾਤਾ ਜਿਸੁ ਦੇਵੈ ਸੋ ਸਚੁ ਪਾਇਦਾ ॥	ਮਾਰੂ ੩, ਸੋਲਾ ੧੯, ੭ : ੩	-	੧੦੬੩
ਸਚੁ ਸੰਜਮੁ ਸਤਿਗੁਰੂ ਦੁਆਰੈ ॥	ਮਾਰੂ ੩, ਸੋਲਾ ੧੪, ੫ : ੧	-	੧੦੫੭
ਸਚੁ ਸੰਜਮੁ ਕਰਣੀ ਸਭੁ ਸਾਚੀ ॥	ਮਲਾ ੫, ੨੨, ੩ : ੩	-	੧੨੭੧
ਸਚੁ ਸੰਜਮੁ ਕਰਣੀ ਸੋ ਕਰੇ ਗੁਰਮੁਖਿ ਹੋਇ ਪਰਗਾਸੁ ॥	ਸਿਰੀ ੩, ੩੫, ੧*: ੨	-	੨੬
ਸਚੁ ਸੰਜਮੁ ਕਰਣੀ ਹਰਿ ਕੀਰਤਿ ਹਰਿ ਸੇਤੀ ਲਿਵ ਲਾਈ ॥	ਮਲਾ ੩, ੮, ੨ : ੨	-	੧੨੬੦
ਸਚੁ ਸੰਜਮੁ ਕਰਣੀ ਹੈ ਕਾਰ ॥	ਬਿਲਾ ੩, ਵਾ ੧, ੭ : ੪	-	੮੪੧
ਸਚੁ ਸੰਜਮੁ ਕਰਣੀ ਕਾਰਾਂ ਨਾਵਣੁ ਨਾਉ ਜਪੇਹੀ ॥	ਸਿਰੀ ੪, ਵਾਰ ੨੦ ਸ, ੧, ੧ : ੩	-	੯੧
ਸਚੁ ਸੰਜਮੁ ਕਰਣੀ ਕਿਰਤਿ ਕਮਾਵਹਿ ਆਵਣ ਜਾਣੁ ਰਹਾਈ ॥	ਸਾਰ ੩, ਅਸ ੩, ੬ : ੨	-	੧੨੩੪
ਸਚੁ ਸੰਜਮੋ ਸਾਰਿ ਗੁਣਾ ਗੁਰ ਸਬਦੁ ਕਮਾਈਐ ਰਾਮ ॥	ਆਸਾ ੧, ਛੰਤ ੨, ੨ : ੨	-	੪੩੬
ਸਚੁ ਸੰਤਤਿ ਕਹੁ ਨਾਨਕ ਜੋਗੁ ॥	ਗਉ ੧, ੩, ੩ : ੨	-	੧੫੨
ਸਚੁ ਸੰਤੋਖੁ ਸਹਜ ਸੁਖੁ ਬਾਣੀ ਪੂਰੇ ਗੁਰ ਤੇ ਪਾਵਣਿਆ ॥	ਮਾਝ ੩, ਅਸ ੧੧, ੩ : ੩	-	੧੧੫
ਸਚੁ ਸਚਾ ਸਭ ਦੂ ਵਡਾ ਹੈ ਸੋ ਲਏ ਜਿਸੁ ਸਤਿਗੁਰੁ ਟਿਕੇ ॥	ਗਉ ੪, ਵਾਰ, ੮ : ੧	-	੩੦੪
ਸਚੁ ਸਦਾ ਹੈ ਨਿਰਮਲਾ ਭਾਈ ਨਿਰਮਲ ਸਾਚੇ ਸੋਇ ॥	ਸੋਰ ੫, ੨, ੪ : ੧	-	੬੦੯
ਸਚੁ ਸਬਦੁ ਕਮਾਈਐ ਨਿਜ ਘਰਿ ਜਾਈਐ ਪਾਈਐ ਗੁਣੀ ਨਿਧਾਨਾ ॥	ਆਸਾ ੧, ਛੰਤ ੨, ੨ : ੩	-	੪੩੬
ਸਚੁ ਸਬਦੁ ਧਿਆਇਆ ਮੰਗਲੁ ਗਾਇਆ ਚੂਕੇ ਮਨਹੁ ਅਦੇਸਾ ॥	ਵਡ ੫, ਛੰਤ ੧, ੨ : ੩	-	੫੭੬
ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ ॥	ਵਡ ੧, ਅਲਾ ੪, ੧ : ੩	-	੫੮੧
ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ ॥	ਆਸਾ ੧, ਵਾਰ ੧੦ ਸ, ੧, ੨ : ੧੧	-	੪੬੮
ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥	ਸਮੁ ੫, ੭ : ੧	-	੧੩੮੬
ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ ॥	ਸਿਰੀ ੧, ੫, ੨ : ੧	-	੧੫
ਸੰਤ ਕਾ ਦਰਸੁ ਪੂਰਨ ਇਸਨਾਨੁ ॥	ਗਉ ੫, ੧੧੫, ੧*: ੧	-	੧੯੯
ਸਚੁ ਸਲਾਹਨਿ ਸੇ ਸਚੇ ਸਚਾ ਨਾਮੁ ਅਧਾਰੁ ॥	ਸਿਰੀ ੩, ੫੩, ੨ : ੧	-	੩੪
ਸਚੁ ਸਲਾਹੀ ਸਚਿ ਲਗਾ ਸਚੈ ਨਾਇ ਤ੍ਰਿਪਤਿ ਹੋਇ ॥	ਸਿਰੀ ੩, ੬੦, ੪ : ੧	-	੩੭
ਸਚੁ ਸਲਾਹੀ ਸਚੁ ਮਨਿ ਦਰਿ ਸਚੈ ਸਚਿਆਰੁ ॥	ਸੂਹੀ ੩, ਅਸ ੩, ੨੦ : ੨	-	੭੫੬
ਸਚੁ ਸਲਾਹੇ ਸਭ ਘਟ ਅੰਤਰਿ ਸਚੋ ਸਚੁ ਸੁਹਾਵਣਿਆ ॥	ਮਾਝ ੩, ਅਸ ੧੯, ੫ : ੩	-	੧੨੦
ਸਚੁ ਸਾਹਿਬੁ ਸਚਾ ਨਿਆਉ ਹੈ ਸਿਰਿ ਨਿੰਦਕ ਛਾਈ ॥	ਬਿਲਾ ੪, ਵਾਰ, ੫ : ੪	-	੮੫੧
ਸਚੁ ਸਾਹਿਬੁ ਸਚੁ ਜਿਨੀ ਸੇਵਿਆ ਕਾਲੁ ਕੰਟਕੁ ਮਾਰਿ ਤਿਨੀ ਸਾਧਿਆ ॥	ਗਉ ੪, ਵਾਰ, ੨੨ : ੩	-	੩੧੩
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋਕਾਈ ॥	ਗਉ ੪, ਵਾਰ ੧੩ ਸ, ੪, ੧ : ੩	-	੩੦੭
ਸਚੁ ਸਾਹਿਬੁ ਸਾਚਾ ਖੇਲੁ ਸਭੁ ਹਰਿ ਧਨੀ ॥	ਤਿਲੰ ੪, ੧, ੧ : ੨	-	੭੨੩
ਸਚੁ ਸਾਹਿਬੋ ਆਦਿ ਪੁਰਖੁ ਅਪਰੰਪਰੋ ਧਾਰੇ ਰਾਮ ॥	ਆਸਾ ੧, ਛੰਤ ੩, ੧ : ੨	-	੪੩੭
ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥	ਆਸਾ ੪, ਛੰਤ ੧੭, ੨ : ੧	-	੪੪੯
ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥	ਧਨਾ ੩, ੭, ੪ : ੩	-	੬੬੫
ਸਚੁ ਸਾਚਿ ਸਮਾਇਆ ਚੂਕਾ ਆਵਣ ਜਾਣੋ ॥	ਤੁਖਾ ੧, ਛੰਤ ੫, ੩ : ੨	-	੧੧੧੨
ਸਚੁ ਸਾਚਿ ਪਛਾਤਾ ਸਾਚੈ ਰਾਤਾ ਸਾਚੁ ਮਿਲੈ ਮਨਿ ਭਾਵੈ ॥	ਤੁਖਾ ੧, ਛੰਤ ੫, ੩ : ੩	-	੧੧੧੨
ਸਚੁ ਸਾਲਾਹਣੁ ਨਾਨਕ ਹਰਿ ਰੰਗਾ ॥	ਗਉ ੫, ਅਸ ੧, ੮ : ੪	-	੨੩੬
ਸਚੁ ਸਾਲਾਹਣੁ ਵਡਭਾਗੀ ਪਾਈਐ ॥	ਮਾਝ ੫, ੪੪, ੩ : ੧	-	੧੦੭
ਸਚੁ ਸਾਲਾਹੀ ਅਵਰੁ ਨ ਕੋਈ ॥	ਮਾਝ ੩, ਅਸ ੧੯, ੮ : ੧	-	੧੨੦
ਸਚੁ ਸਾਲਾਹੀ ਸਦਾ ਹਜੂਰੇ ॥	ਮਾਝ ੩, ਅਸ ੧੯, ੬ : ੧	-	੧੨੦
ਸਚੁ ਸਾਲਾਹੀ ਗਹਿਰ ਗੰਭੀਰੈ ॥	ਮਾਰੂ ੩, ਸੋਲਾ ੫, ੧ : ੧	-	੧੦੪੮
ਸਚੁ ਸਾਲਾਹੀ ਧੰਨੁ ਗੁਰਦੁਆਰੁ ॥	ਗਉ ੧, ੭, ੪ : ੩	-	੧੫੩
ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ ॥	ਵਡ ੧, ਅਲਾ ੩, ੧ : ੧	-	੫੮੦
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥	ਮਾਰੂ ੫, ਵਾਰ ੧੭ ਸ, ੫, ੧ : ੧	-	੧੧੦੦

ਸਚੁ ਸੁਣਹਿ ਸਚੁ ਮੰਨਿ ਲੈਨਿ ਸਚੀ ਕਾਰ ਕਮਾਹਿ ॥	ਸਲੋ ੩, ੫੩ : ੪	-	੧੪੧੯
ਸਚੁ ਸੁਣਿ ਬੁਝਿ ਵਖਾਣਿ ਮਹਲਿ ਬੁਲਾਈਐ ॥	ਮਾਝ ੧, ਵਾਰ, ੧੮ : ੮	-	੧੪੭
ਸਚੁ ਸੁਤਿਆ ਜਿਨੀ ਅਰਾਧਿਆ ਜਾ ਉਠੇ ਤਾ ਸਚੁ ਚਵੇ ॥	ਗਉ ੪, ਵਾਰ, ੨੧ : ੧	-	੩੧੨
ਸਚੁ ਸੇਵਹਿ ਸਚੁ ਵਣੰਜਿ ਲੈਹਿ ਗੁਣ ਕਥਹ ਨਿਰਾਰੇ ॥	ਗਉ ੪, ਵਾਰ, ੧੪ : ੩	-	੩੦੮
ਸਚੁ ਸੇਵੀ ਸਚੁ ਮਨਿ ਵਸੈ ਸਚੁ ਸਚਾ ਹਰਿ ਰਖਵਾਲੇ ॥	ਗਉ ੪, ਵਾਰ, ੧੯ : ੨	-	੩੧੧
ਸਚੁ ਹਰਿ ਨਾਮੁ ਸਚੁ ਹੈ ਸਰਣਾ ॥	ਮਾਰੂ ੧, ਸੋਲਾ ੨੦, ੪ : ੧	-	੧੦੪੦
ਸਚੁ ਹਿਰਦੈ ਸਤਿ ਮੁਖਿ ਕਹਤ ॥	ਗਉ ੫, ਸੁਖ ੧੫, ੮ : ੬	-	੨੮੩
ਸਚੁ ਹੁਕਮੁ ਤੁਮਾਰਾ ਤਖਤਿ ਨਿਵਾਸੀ ॥	ਵਡ ੫, ੨, ੩ : ੧	-	੫੬੨
ਸਚੁ ਕਹਹੁ ਸਚੈ ਘਰਿ ਰਹਣਾ ॥	ਮਾਰੂ ੧, ਸੋਲਾ ੨੦, ੧ : ੧	-	੧੦੪੦
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥	ਮਾਝ ੧, ਵਾਰ, ੨੨ : ੪	-	੧੪੮
ਸਚੁ ਕਹੈ ਤਾ ਛੋਹੋ ਆਵੈ ਅੰਤਰਿ ਬਹੁਤਾ ਰੋਹਾ ॥	ਰਾਮ ੫, ਵਾਰ ੭ ਸ, ੫, ੨ : ੪	-	੯੬੦
ਸਚੁ ਕਹੈ ਨਾਨਕੁ ਸਬਦਿ ਸਾਚੈ ਮੇਲਿ ਚਿਰੀ ਵਿਛੁੰਨਿਆ ॥	ਆਸਾ ੧, ਛੰਤ ੫, ੪ : ੬	-	੪੩੯
ਸਚੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਵਰਤੈ ਧਰਮ ਨਿਆਏ ॥	ਬਿਹਾ ੫, ੧, ੧ : ੬	-	੫੪੨
ਸਚੁ ਕਹੈ ਨਾਨਕੁ ਚੇਤਿ ਰੇ ਮਨ ਜੀਅੜਿਆ ਪਰਦੇਸੀਆ ॥	ਆਸਾ ੧, ਛੰਤ ੫, ੩ : ੬	-	੪੩੯
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਹਰਣਾ ਕਾਲਿਆ ॥	ਆਸਾ ੧, ਛੰਤ ੫, ੧ : ੬	-	੪੩੯
ਸਚੁ ਕਹੈ ਨਾਨਕੁ ਚੇਤਿ ਰੇ ਮਨ ਮਰਹਿ ਭਵਰਾ ਕਾਲਿਆ ॥	ਆਸਾ ੧, ਛੰਤ ੫, ੨ : ੬	-	੪੩੯
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥	ਆਸਾ ੩, ਅਸ ੩੫, ੭ : ੨	-	੪੨੯
ਸਚੁ ਕਮਾਵੈ ਸਚਿ ਰਹੈ ਸਚੇ ਸੇਵਿ ਸਮਾਇ ॥	ਵਡ ੩, ੯, ੪ : ੨	-	੫੬੦
ਸਚੁ ਕਮਾਵੈ ਸੋਈ ਕਾਜੀ ॥	ਮਾਰੂ ੫, ਸੋਲਾ ੧੨, ੬ : ੧	-	੧੦੮੪
ਸਚੁ ਕਰਣੀ ਅਭ ਅੰਤਰਿ ਸੇਵਾ ॥	ਗਉ ੧, ਅਸ ੮, ੩ : ੧	-	੨੨੪
ਸਚੁ ਕਰਣੀ ਸਚੁ ਤਾ ਕੀ ਰਹਤ ॥	ਗਉ ੫, ਸੁਖ ੧੫, ੮ : ੫	-	੨੮੩
ਸਚੁ ਕਰਣੀ ਸਬਦੁ ਹੈ ਸਾਰੁ ॥	ਮਾਝ ੩, ਅਸ ੯, ੪ : ੧	-	੧੧੪
ਸਚੁ ਕਰਣੀ ਸਾਚਿ ਲਿਵ ਲਾਏ ॥	ਬਿਲਾ ੩, ਵਾ ੧, ੮ : ੬	-	੮੪੧
ਸਚੁ ਕਰਣੀ ਕਰਿ ਕਾਰ ਕਮਾਵੈ ॥	ਪ੍ਰਭਾ ੧, ਅਸ ੫, ੫ : ੪	-	੧੩੪੪
ਸਚੁ ਕਰਣੀ ਗੁਰੁ ਭਰਮੁ ਚੁਕਾਵੈ ॥	ਗਉ ੧, ਅਸ ੧੩, ੫ : ੧	-	੨੨੬
ਸਚੁ ਕਰਣੀ ਦੇ ਪਾਈਐ ਦਰੁ ਘਰੁ ਮਹਲੁ ਪਿਆਰਿ ॥	ਸਿਰੀ ੧, ੧੨, ੨ : ੨	-	੧੮
ਸਚੁ ਕਰਤਾ ਸਚੁ ਕਰਣਹਾਰੁ ਸਚੁ ਸਾਹਿਬੁ ਸਚੁ ਟੇਕ ॥	ਸਿਰੀ ੫, ੯੮, ੪ : ੧	-	੫੨
ਸਚੁ ਕਾਗਦੁ ਕਲਮ ਮਸਵਾਣੀ ਸਚੁ ਲਿਖਿ ਸਚਿ ਸਮਾਵਣਿਆ ॥	ਮਾਝ ੩, ਅਸ ੨੩, ੭ : ੩	-	੧੨੩
ਸਚੁ ਖਜਾਨਾ ਸੰਚਿਆ ਏਕੁ ਨਾਮੁ ਧਨੁ ਮਾਲੁ ਜੀਉ ॥	ਸੂਹੀ ੫, ਅਸ ੩, ੫ : ੨	-	੭੬੦
ਸਚੁ ਖਜਾਨਾ ਬਖਸਿਆ ਆਪੇ ਜਾਣੈ ਸੋਇ ॥	ਮਾਰੂ ੩, ੨, ੧ : ੨	-	੯੯੩
ਸਚੁ ਖਜੀਨਾ ਸਾਚਾ ਸਾਹੀ ॥	ਮਾਰੂ ੫, ਸੋਲਾ ੩, ੬ : ੨	-	੧੦੭੩
ਸਚੁ ਖਟਣਾ ਸਚੁ ਰਾਸਿ ਹੈ ਸਚੇ ਸਚੀ ਸੋਇ ॥	ਸਿਰੀ ੩, ੫੯, ੪ : ੩	-	੩੭
ਸਚੁ ਖਾਣਾ ਸਚੁ ਪੈਨਣਾ ਸਚੁ ਟੇਕ ਹਰਿ ਨਾਉ ॥	ਵਡ ੩, ਅਸ ੧, ੪ : ੧	-	੫੬੫
ਸਚੁ ਖਾਣਾ ਸਚੁ ਪੈਨਣਾ ਸਚੁ ਨਾਮੁ ਅਧਾਰੁ ॥	ਸਾਰ ੪, ਵਾਰ, ੫, ੩੫ : ੧	-	੧੨੫੧
ਸਚੁ ਖਾਣਾ ਸਚੁ ਪੈਨਣਾ ਸਚੇ ਸਚਾ ਨਾਉ ॥	ਸਿਰੀ ੫, ੧੦੦, ੨ : ੩	-	੫੩
ਸਚੁ ਖਾਣਾ ਸਚੁ ਪੈਨਣਾ ਸਚੇ ਹੀ ਵਿਚਿ ਵਾਸੁ ॥	ਸਿਰੀ ੩, ਅਸ ੨੫, ੩ : ੧	-	੬੯
ਸਚੁ ਖਾਣਾ ਸਚੁ ਪੈਨਣਾ ਟੇਕ ਨਾਨਕ ਸਚੁ ਕੀਤੁ ॥	ਸਿਰੀ ੫, ੭੫, ੪ : ੪	-	੪੪
ਸਚੁ ਖੇਤੀ ਸਚੁ ਬੀਜਣਾ ਸਾਚਾ ਵਾਪਾਰਾ ॥	ਵਡ ੩, ਅਸ ੧, ੩ : ੧	-	੫੬੫
ਸਚੁ ਖੇਲੁ ਤੁਮਾਰਾ ਅਗਮ ਅਪਾਰਾ ਤੁਧੁ ਬਿਨੁ ਕਉਣੁ ਬੁਝਾਏ ॥	ਸੂਹੀ ੧, ਛੰਤ ੨, ੪ : ੩	-	੭੬੪
ਸਚੁ ਗੁਰ ਸਬਦੁ ਜਿਤੈ ਲਗਿ ਤਰਣਾ ॥	ਮਾਰੂ ੧, ਸੋਲਾ ੨੦, ੪ : ੨	-	੧੦੪੦
ਸਚੁ ਗੁਰ ਕੀ ਸਾਖੀ ਅੰਮ੍ਰਿਤ ਭਾਖੀ ਤਿਤੁ ਮਨੁ ਮਾਨਿਆ ਮੇਰਾ ॥	ਧਨਾ ੧, ਛੰਤ ੧, ੪ : ੩	-	੬੮੮
ਸਚੁ ਗੁਰਮੁਖਿ ਜਿਨੀ ਸਲਾਹਿਆ ਤਿਨਾ ਭੁਖਾ ਸਭਿ ਗਵਾਈਆ ॥	ਗਉ ੪, ਵਾਰ, ੨੩ : ੫	-	੩੧੩
ਸਚੁ ਚੁਗੈ ਅੰਮ੍ਰਿਤੁ ਪੀਐ ਉਡੈ ਤ ਏਕਾ ਵਾਰ ॥	ਮਾਰੂ ੧, ਅਸ ੨, ੮ : ੨	-	੧੦੧੦
ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ ॥	ਮਾਰੂ ੫, ਵਾਰ ੫ ਸ, ੫, ੨ : ੧	-	੧੦੯੫
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥	ਗਉ ੪, ਵਾਰ, ੧੩ : ੫	-	੩੦੭
ਸਚੁ ਜਿ ਗੁਰਿ ਫੁਰਮਾਇਆ ਕਿਉ ਏਦੂ ਬੋਲਹੁ ਹਟੀਐ ॥	ਰਾਮ ਬਸ, ਵਾਰ, ੨ : ੯	-	੯੬੭
ਸਚੁ ਜਿਹਵਾ ਹਰਿ ਰਸਨ ਰਸਾਈ ॥	ਪ੍ਰਭਾ ੧, ਅਸ ੬, ੩ : ੧	-	੧੩੪੫

ਸਚੁ ਜਿ ਮੰਗਹਿ ਦਾਨੁ ਸਿ ਤੁਧੈ ਜੇਹਿਆ ॥	ਮਾਝ ੧, ਵਾਰ, ੨੬ : ੩	-	੧੫੦
ਸਚੁ ਤਪਾਵਸੁ ਸਚੇ ਕੇਰਾ ॥	ਮਾਰੂ ੫, ਸੋਲਾ ੩, ੫ : ੧	-	੧੦੭੪
ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ ॥	ਆਸਾ ੧, ਵਾਰ ੧੦ ਸ, ੧, ੨ : ੯	-	੪੬੮
ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ ॥	ਆਸਾ ੧, ਵਾਰ ੧੦ ਸ, ੧, ੨ : ੩	-	੪੬੮
ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥	ਆਸਾ ੧, ਵਾਰ ੧੦ ਸ, ੧, ੨ : ੭	-	੪੬੮
ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ ॥	ਆਸਾ ੧, ਵਾਰ ੧੦ ਸ, ੧, ੨ : ੫	-	੪੬੮
ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥	ਆਸਾ ੧, ਵਾਰ ੧੦ ਸ, ੧, ੨ : ੧	-	੪੬੮
ਸਚੁ ਤੀਰਥਿ ਨਾਵਹੁ ਹਰਿ ਗੁਣ ਗਾਵਹੁ ॥	ਮਾਰੂ ੧, ਸੋਲਾ ੧੦, ੫ : ੧	-	੧੦੩੦
ਸਚੁ ਤੀਰਥੁ ਸਚੁ ਇਸਨਾਨੁ ਅਰੁ ਭੋਜਨੁ ਭਾਉ ਸਚੁ ਸਦਾ ਸਚੁ ਭਾਖੰਤੁ ਸੋਹੈ ॥	ਸਵ ੨, ਕਲ੍ਯ, ੯ : ੧	-	੧੩੯੨
ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ ॥	ਮਾਝ ੧, ਵਾਰ, ੧੩ : ੩	-	੧੪੪
ਸਚੁ ਤੇਰਾ ਫੁਰਮਾਨੁ ਸਬਦੇ ਸੋਹਿਆ ॥	ਮਾਝ ੧, ਵਾਰ, ੨੬ : ੪	-	੧੫੦
ਸਚੁ ਤੇਰੀ ਸਾਮਗੰਰੀ ਸਚੁ ਤੇਰਾ ਦਰਬਾਰਾ ॥	ਸੂਹੀ ੫, ੪੭, ੨ : ੧	-	੭੪੬
ਸਚੁ ਤੇਰੇ ਖਾਜੀਨਿਆ ਸਚੁ ਤੇਰਾ ਪਾਸਾਰਾ ॥	ਸੂਹੀ ੫, ੪੭, ੨ : ੨	-	੭੪੬
ਸਚੁ ਥਾਨੁ ਸਚੁ ਬੈਠਕਾ ਸਚੁ ਸੁਆਉ ਬਣਾਇਆ ॥	ਮਾਰੂ ੫, ੧੪, ੪ : ੧	-	੧੦੦੨
ਸਚੁ ਦ੍ਰਿੜਾਏ ਸਚੁ ਦ੍ਰਿੜੁ ਸਚਾ ਓਹੁ ਸਬਦੁ ਦੇਇ ॥	ਮਾਰੂ ੩, ਵਾਰ ੯ ਸ, ੩, ੨ : ੪	-	੧੦੮੯
ਸਚੁ ਧਨੁ ਜੰਮਿਆ ਤੋਟਿ ਨ ਆਵੈ ਅੰਤਰਿ ਨਾਮੁ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧੧ : ੩	-	੧੦੪੮
ਸਚੁ ਧਨੁ ਵਣਜਹੁ ਸਚੁ ਧਨੁ ਸੰਚਹੁ ਕਬਹੂ ਨ ਆਵਹੁ ਹਾਰੇ ॥	ਸਾਰ ੫, ੮੦, ੧ : ੨	-	੧੨੨੦
ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥	ਮਾਰੂ ੫, ਵਾਰ, ੧੯ : ੪	-	੧੧੦੧
ਸਚੁ ਧਿਆਇ ਅਮਰਾ ਪਦੁ ਪਾਇਆ ਅਨਹਦ ਸਬਦ ਵਜਾਏ ॥	ਬਿਲਾ ੪, ਵਾਰ ੪ ਸ, ੩, ੧ : ੫	-	੮੫੦
ਸਚੁ ਧਿਆਇਨਿ ਸੇ ਸਚਿ ਰਾਤੇ ਸਚੇ ਸਚਿ ਸਮਾਵਣਿਆ ॥	ਮਾਝ ੩, ਅਸ ੧੮, ੧*: ੨	-	੧੧੯
ਸਚੁ ਧਿਆਇਨਿ ਸੇ ਸਚੇ ਗੁਰ ਸਬਦਿ ਵੀਚਾਰੀ ॥	ਸੂਹੀ ੩, ਵਾਰ, ੮ : ੧	-	੭੮੮
ਸਚੁ ਧਿਆਇਨਿ ਸੇ ਸਚੇ ਜਿਨ ਹਰਿ ਖਰਚੁ ਧਨੁ ਪਲੈ ॥	ਰਾਮ ੩, ਵਾਰ, ੧੯ : ੨	-	੯੫੬
ਸਚੁ ਨਾਮੁ ਆਧਾਰੁ ਸੋਗਿ ਨ ਮੋਹਿ ਜਰਿ ॥	ਮਾਰੂ ੩, ਵਾਰ, ੨੦ : ੪	-	੧੦੯੩
ਸਚੁ ਨਾਮੁ ਸਚੀ ਵਡਿਆਈ ਸਾਚੈ ਤਖਤਿ ਵਡਾਈ ਹੇ ॥	ਮਾਰੂ ੧, ਸੋਲਾ ੪, ੨ : ੩	-	੧੦੨੩
ਸਚੁ ਨਾਮੁ ਸਾਲਾਹੇ ਰੰਗਿ ਰਾਤਾ ਗੁਰ ਕਿਰਪਾ ਤੇ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੮, ੧੦ : ੩	-	੧੦੬੨
ਸਚੁ ਨਾਮੁ ਸੋਈ ਜਨੁ ਪਾਏ ॥	ਗਉ ੫, ਸੁਖ ੨੨, ੧ : ੮	-	੨੯੨
ਸਚੁ ਨਾਮੁ ਹਰਿ ਹਿਰਦੈ ਵਸਾਈ ॥	ਮਾਰੂ ੩, ਸੋਲਾ ੨੩, ੮ : ੨	-	੧੦੬੭
ਸਚੁ ਨਾਮੁ ਕਰਤਾ ਪੁਰਖੁ ਏਹ ਰਤਨਾ ਖਾਣੀ ॥	ਗਉ ੫, ਵਾਰ, ੪ : ੩	-	੩੧੯
ਸਚੁ ਨਾਮੁ ਕਰਤਾਰੁ ਸਚੁ ਪਸਾਰਿਆ ॥	ਗੂਜ ੫, ਵਾਰ, ੧੯ : ੨	-	੫੨੩
ਸਚੁ ਨਾਮੁ ਕਰਤਾਰੁ ਸੁ ਦ੍ਰਿੜੁ ਨਾਨਕਿ ਸੰਗ੍ਰਹਿਅਉ ॥	ਸਵ ੩, ਕੀਰ, ੧੫ : ੧	-	੧੩੯੫
ਸਚੁ ਨਾਮੁ ਗੁਰਿ ਦੀਨੀ ਰਾਸੇ ॥	ਪ੍ਰਭਾ ੫, ੫, ੧ : ੨	-	੧੩੩੯
ਸਚੁ ਨਾਮੁ ਜਾ ਨਵ ਨਿਧਿ ਪਾਈ ॥	ਆਸਾ ੧, ੨੩, ੨ : ੧	-	੩੫੬
ਸਚੁ ਨਾਮੁ ਧਿਆਈ ਸਾਚੁ ਚਵਾਈ ਗੁਰਮੁਖਿ ਸਾਚੁ ਪਛਾਣਾ ॥	ਧਨਾ ੧, ਛੰਤ ੨, ੫ : ੩	-	੬੮੯
ਸਚੁ ਨਾਮੁ ਪਾਇਆ ਗੁਰਿ ਦਿਖਾਇਆ ਮੈਲੁ ਨਾਹੀ ਸਚ ਮਨੇ ॥	ਧਨਾ ੧, ਛੰਤ ੧, ੨ : ੬	-	੬੮੭
ਸਚੁ ਨਾਮੁ ਰਖੈ ਉਰ ਧਾਰੇ ॥	ਮਾਰੂ ੩, ਸੋਲਾ ੨੪, ੫ : ੨	-	੧੦੬੮
ਸਚੁ ਨਿਹਕੇਵਲੁ ਕਰਮਿ ਅਰਾਧੈ ॥	ਬਿਲਾ ੧, ਥਿਤੀ, ੧੦ : ੨	-	੮੩੯
ਸਚੁ ਨਿਵਾਜ ਯਕੀਨ ਮੁਸਲਾ ॥	ਮਾਰੂ ੫, ਸੋਲਾ ੧੨, ੨ : ੧	-	੧੦੮੩
ਸਚੁ ਨੀਸਾਣੈ ਠਾਕ ਨ ਪਾਇ ॥	ਆਸਾ ੧, ੨੧, ੩ : ੪	-	੩੫੫
ਸਚੁ ਨੀਸਾਣੈ ਠਾਕ ਨ ਪਾਇ ॥	ਬਿਲਾ ੧, ਥਿਤੀ, ੯ : ੬	-	੮੩੯
ਸਚੁ ਪਰਮੇਸਰੁ ਨਿਤ ਨਵਾ ॥	ਬਸੰ ੫, ੧੨, ੧ : ੧	-	੧੧੮੩
ਸਚੁ ਪਾਇਓ ਗੁਰ ਸਬਦਿ ਸਚੁ ਨਾਮੁ ਸੰਗਤੀ ਬੋਹੈ ॥	ਸਵ ੨, ਕਲ੍ਯ, ੯ : ੨	-	੧੩੯੨
ਸਚੁ ਪਾਤਿਸਾਹੀ ਅਮਰੁ ਸਚੁ ਸਚੇ ਸਚਾ ਥਾਨੁ ॥	ਸਿਰੀ ੫, ੮੬, ੪ : ੧	-	੪੮
ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥	ਰਾਮ ੩, ਵਾਰ ੧੯ ਸ, ੧, ੧ : ੭	-	੯੫੬
ਸਚੁ ਪੁਰਾਣਾ ਨਾ ਥੀਐ ਨਾਮੁ ਨ ਮੈਲਾ ਹੋਇ ॥	ਸਾਰ ੪, ਵਾਰ ੨੯ ਸ, ੩, ੨ : ੧	-	੧੨੪੮
ਸਚੁ ਪੂੰਜੀ ਸਚੁ ਵਖਰੋ ਨਾਨਕ ਘਰਿ ਪਾਇਆ ॥	ਮਾਰੂ ੫, ੧੪, ੪ : ੨	-	੧੦੦੨
ਸਚੁ ਪੂਜੀ ਨਾਮੁ ਦ੍ਰਿੜਾਇ ਪ੍ਰਭ ਵਣਜਾਰੇ ਥਾਰੇ ॥	ਗਉ ੪, ਵਾਰ, ੧੪ : ੨	-	੩੦੮
ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ ॥	ਬਸੰ ੫, ਵਾਰ, ੩ : ੫	-	੧੧੯੩

ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥	ਸਿਰੀ ੩, ੫੨, ੨ : ੧	-	੩੩
ਸਚੁ ਬਾਣੀ ਸਚੁ ਸਬਦੁ ਹੈ ਭਾਈ ਗੁਰ ਕਿਰਪਾ ਤੇ ਹੋਇ ॥	ਸੋਰ ੩, ਅਸ ੨, ੮ : ੧	-	੬੩੮
ਸਚੁ ਬਾਣੀ ਗੁਣ ਉਚਰੈ ਸਚਾ ਸੁਖੁ ਪਾਏ ॥	ਸੂਹੀ ੩, ਵਾਰ, ੧੭ : ੩	-	੭੯੧
ਸਚੁ ਬਾਣੀ ਗੁਰ ਸਬਦੁ ਸੁਣਾਏ ॥	ਆਸਾ ੩, ੫੦, ੪ : ੨	-	੩੬੪
ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥	ਮਾਝ ੩, ਅਸ ੨੨, ੨ : ੩	-	੧੨੨
ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥	ਸਾਰ ੪, ਵਾਰ ੧੬ ਸ, ੧, ੨ : ੪	-	੧੨੪੩
ਸਚੁ ਬੂਝਣੁ ਆਣਿ ਜਲਾਈਐ ॥	ਸਿਰੀ ੧, ੩੩, ੨ : ੩	-	੨੫
ਸਚੁ ਬੋਲੈ ਬੋਲਾਵੈ ਪਿਆਰੁ ॥	ਪ੍ਰਭਾ ੧, ਅਸ ੫, ੭ : ੩	-	੧੩੪੫
ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥	ਆਸਾ ੧, ਅਸ ੧, ੨ : ੧	-	੪੧੧
ਸਚੁ ਭਾਵੈ ਸਾਚਉ ਚਵੈ ਛੂਟੈ ਸੋਗ ਵਿਜੋਗੁ ॥	ਮਾਰੂ ੧, ਅਸ ੩, ੮ : ੨	-	੧੦੧੦
ਸਚੁ ਮਹਲੁ ਘਰੁ ਪਾਇਆ ਗੁਰ ਕਾ ਸਬਦੁ ਪਛਾਨੁ ॥	ਸਿਰੀ ੫, ੮੧, ੩ : ੪	-	੪੬
ਸਚੁ ਮੰਗਲੁ ਹਰਿ ਜਸੁ ਗਾਵਾ ॥	ਸੂਹੀ ੫, ਛੰਤ ੩, ੨ : ੨	-	੭੭੮
ਸਚੁ ਮੰਗਲੁ ਗਾਵਹੁ ਤਾ ਪ੍ਰਭ ਭਾਵਹੁ ਸੋਹਿਲੜਾ ਜੁਗ ਚਾਰੇ ॥	ਸੂਹੀ ੧, ਛੰਤ ੨, ੨ : ੩	-	੭੬੪
ਸਚੁ ਮੰਤ੍ਰੁ ਤੁਮਾਰਾ ਅੰਮ੍ਰਿਤ ਬਾਣੀ ॥	ਵਡ ੫, ੨, ੨ : ੧	-	੫੬੨
ਸਚੁ ਮਨ ਅੰਦਰਿ ਰਹਿਆ ਸਮਾਇ ॥	ਮਾਝ ੩, ਅਸ ੧੯, ੭ : ੧	-	੧੨੦
ਸਚੁ ਮਨ ਕਾਰਣਿ ਤਤੁ ਬਿਲੋਵੈ ॥	ਆਸਾ ੧, ਅਸ ੧, ੩ : ੧	-	੪੧੧
ਸਚੁ ਮਨਿ ਸਜਨ ਸੰਤੋਖਿ ਮੇਲਾ ਗੁਰਮਤੀ ਸਹੁ ਜਾਣਿਆ ॥	ਗਉ ੧, ਛੰਤ ੧, ੨ : ੫	-	੨੪੨
ਸਚੁ ਮਨਿ ਵਸਿਆ ਜਾ ਤੁਧੁ ਭਾਇਆ ॥	ਮਾਰੂ ੩, ਸੋਲਾ ੭, ੫ : ੨	-	੧੦੫੦
ਸਚੁ ਮਿਲਿਆ ਤਿਨ ਸੋਫੀਆ ਰਾਖਣ ਕਉ ਦਰਵਾਰੁ ॥	ਸਿਰੀ ੧, ੫, ੧ : ੩	-	੧੫
ਸਚੁ ਮਿਲੈ ਸਚੁ ਊਪਜੈ ਸਚ ਮਹਿ ਸਾਚਿ ਸਮਾਇ ॥	ਸਿਰੀ ੧, ੧੦, ੪ : ੧	-	੧੮
ਸਚੁ ਮਿਲੈ ਸੰਤੋਖੀਆ ਹਰਿ ਜਪਿ ਏਕੈ ਭਾਇ ॥	ਸਿਰੀ ੧, ੧੨, ੧ : ੩	-	੧੮
ਸਚੁ ਮਿਲੈ ਮੁਖਿ ਨਾਮੁ ਸਾਹਿਬ ਭਾਵਸੀ ॥	ਮਾਝ ੧, ਵਾਰ, ੧੧ : ੭	-	੧੪੩
ਸਚੁ ਰਖਿਆ ਉਰ ਧਾਰੇ ਦੁਤਰੁ ਤਾਰੇ ਫਿਰਿ ਭਵਜਲੁ ਤਰਣੁ ਨ ਹੋਈ ॥	ਸੂਹੀ ੩, ਛੰਤ ੩, ੧ : ੩	-	੭੬੯
ਸਚੁ ਵਖਰੁ ਜਿਨੀ ਲਦਿਆ ਸੇ ਸਚੜੇ ਪਾਸਾਰ ॥	ਸਲੋ ੫, ੧੭ : ੨	-	੧੪੨੬
ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ ॥	ਸਿਰੀ ੧, ੨੧, ੪ : ੨	-	੨੨
ਸਚੁ ਵਖਰੁ ਧਨੁ ਰਾਸਿ ਲੈ ਪਾਈਐ ਗੁਰ ਪਰਗਾਸਿ ॥	ਸਿਰੀ ੧, ੨੧, ੨ : ੧	-	੨੨
ਸਚੁ ਵਡਾਈ ਕੀਮ ਨ ਪਾਈ ॥	ਮਾਝ ੫, ੪੪, ੨ : ੧	-	੧੦੭
ਸਚੁ ਵਣੰਜਹਿ ਸਚੁ ਸੰਘਰਹਿ ਸਚੁ ਵਾਪਾਰੁ ਕਰਾਵਣਿਆ ॥	ਮਾਝ ੩, ਅਸ ੧੧, ੧ : ੩	-	੧੧੫
ਸਚੁ ਵਣੰਜਹਿ ਗੁਰ ਸਬਦ ਸਿਉ ਲਾਹਾ ਨਾਮੁ ਲਏਨਿ ॥	ਸੂਹੀ ੩, ਅਸ ੩, ੨੬ : ੨	-	੭੫੬
ਸਚੁ ਵਣੰਜਹਿ ਗੁਰ ਹੇਤਿ ਅਪਾਰੇ ॥	ਮਾਝ ੩, ਅਸ ੧੪, ੪ : ੨	-	੧੧੭
ਸਚੁ ਵਣੰਜਹਿ ਰੰਗ ਸਿਉ ਸਚੁ ਸਉਦਾ ਹੋਇ ॥	ਗਉ ੪, ਵਾਰ ੧੯ ਸ, ੪, ੨ : ੩	-	੩੧੧
ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ ॥	ਸਾਰ ੪, ਵਾਰ ੨੧ ਸ, ੧, ੧ : ੧	-	੧੨੪੫
ਸਚੁ ਵਰਤੈ ਸਾਚਾ ਪਾਸਾਰੁ ॥	ਗਉ ੫, ਸੁਖ ੧੫, ੮ : ੮	-	੨੮੩
ਸਚੁ ਵਾਪਾਰੁ ਕਰਹੁ ਵਾਪਾਰੀ ॥	ਗਉ ੫, ਸੁਖ ੨੨, ੬ : ੭	-	੨੯੩
ਸਚੁ ਵਿਹਾਝਹਿ ਸਚੁ ਕਮਾਵਹਿ ਸਚੋ ਸਚੁ ਕਮਾਵਣਿਆ ॥	ਮਾਝ ੩, ਅਸ ੧੪, ੪ : ੩	-	੧੧੭
ਸਚੁ ਵੇਖਣਾ ਸਚੁ ਬੋਲਣਾ ਸਚਾ ਸਭੁ ਆਕਾਰੁ ॥	ਵਡ ੩, ਅਸ ੧, ੭ : ੨	-	੫੬੫
ਸਚੁ ਵੇਖਣੁ ਸਚੁ ਬੋਲਣਾ ਤਨੁ ਮਨੁ ਸਚਾ ਹੋਇ ॥	ਸਿਰੀ ੩, ਅਸ ੨੫, ੪ : ੧	-	੬੯
ਸਚੁ ਵੇਲਾ ਮੂਰਤੁ ਸਚੁ ਜਿਤੁ ਸਚੇ ਨਾਲਿ ਪਿਆਰੁ ॥	ਵਡ ੩, ਅਸ ੧, ੭ : ੧	-	੫੬੫
ਸਚੇ ਉਪਜੈ ਸਚਿ ਸਮਾਵੈ ਮਰਿ ਜਨਮੈ ਦੂਜਾ ਹੋਈ ॥	ਸੂਹੀ ੩, ਛੰਤ ੩, ੩ : ੫	-	੭੬੯
ਸਚੇ ਅੰਤੁ ਨ ਜਾਣੈ ਕੋਈ ॥	ਮਾਝ ੫, ੪੪, ੪ : ੧	-	੧੦੭
ਸਚੇ ਸਚਾ ਨੇਹੁ ਸਚੈ ਲਾਇਆ ॥	ਆਸਾ ੧, ਅਸ ੨੧, ੬ : ੧	-	੪੨੨
ਸੰਚੇ ਸੰਚਿ ਨ ਦੇਈ ਕਿਸ ਹੀ ਅੰਧੁ ਜਾਣੈ ਸਭ ਮੇਰੀ ॥	ਗਉ ੧, ੧੩, ੫ : ੨	-	੧੫੫
ਸਚੇ ਸਚੀ ਦਾਤਿ ਦੇਹਿ ਦਇਆਲੁ ਹੈ ॥	ਆਸਾ ੧, ਅਸ ੨੧, ੭ : ੧	-	੪੨੨
ਸਚੇ ਸਚਾ ਬੈਹਣਾ ਨਦਰੀ ਨਦਰਿ ਪਿਆਰਿ ॥	ਮਾਰੂ ੧, ਅਸ ੯, ੬ : ੨	-	੧੦੧੫
ਸਚੇ ਸੰਦਾ ਸਦੜਾ ਸੁਣੀਐ ਗੁਰ ਵੀਚਾਰਿ ॥	ਮਾਰੂ ੧, ਅਸ ੯, ੬ : ੧	-	੧੦੧੫
ਸਚੇ ਸਾਹਿਬ ਤੇਰੈ ਮਨਿ ਭਾਵਾ ॥	ਮਾਰੂ ੩, ਸੋਲਾ ੧੦, ੧੬ : ੨	-	੧੦੫੪
ਸਚੇ ਸਿਉ ਚਿਤੁ ਲਾਇ ਬਹੁੜਿ ਨ ਆਈਐ ॥	ਆਸਾ ੧, ਅਸ ੧੬, ੭ : ੨	-	੪੧੯

ਸਚੈ ਲਾਏ ਸਚਿ ਲਗੇ ਸਦਾ ਸਚੁ ਸਮਾਲੇਨਿ ॥	ਰਾਮ ੩, ਵਾਰ ੧੦ ਸ. ੩, ੧ : ੪	-	੯੫੧
ਸਚੈ ਲਾਏ ਸੋ ਜਨ ਲਾਗੇ ॥	ਮਾਰੂ ੩, ਸੋਲਾ ੭, ੩ : ੧	-	੧੦੫੦
ਸਚੋ ਸੱਚਾ ਆਖੀਐ ਸਚੇ ਸਚਾ ਥਾਨੁ ॥	ਸਿਰੀ ੧, ਅਸ ੪, ੪ : ੧	-	੫੫
ਸਚੋ ਸਚਾ ਸਚੁ ਸਚੁ ਨਿਹਾਰੀਐ ॥	ਗੂਜ ੫, ਵਾਰ, ੧ : ੨	-	੫੧੮
ਸਚੋ ਸਚਾ ਸਚੁ ਸਾਲਾਹੀ ॥	ਮਾਰੂ ੩, ਸੋਲਾ ੭, ੪ : ੧	-	੧੦੫੦
ਸਚੋ ਸਚਾ ਵੇਖਿ ਸਾਲਾਹੀ ਗੁਰ ਸਬਦੀ ਸਚੁ ਪਾਵਣਿਆ ॥	ਮਾਝ ੩, ਅਸ ੧੮, ੪ : ੩	-	੧੨੦
ਸਚੋ ਸਚੁ ਕਮਾਵਹਿ ਸਦ ਹੀ ਸਚੈ ਮੇਲਿ ਮਿਲਾਇਦਾ ॥	ਮਾਰੂ ੩, ਸੋਲਾ ੧੯, ੬ : ੩	-	੧੦੬੩
ਸਚੋ ਸਚੁ ਕਮਾਵਣਾ ਵਡਿਆਈ ਵਡੇ ਪਾਸਿ ॥	ਸਿਰੀ ੪, ਵਾਰ ੯ ਸ, ੩, ੨ : ੩	-	੮੬
ਸਚੋ ਸਚੁ ਕਮਾਵੈ ਸਦ ਹੀ ਸਚੀ ਭਗਤਿ ਦ੍ਰਿੜਾਇਦਾ ॥	ਮਾਰੂ ੩, ਸੋਲਾ ੧੫, ੪ : ੩	-	੧੦੫੮
ਸਚੋ ਸਚੁ ਰਵਹਿ ਦਿਨੁ ਰਾਤੀ ਇਹੁ ਮਨੁ ਸਚਿ ਰੰਗਾਵਣਿਆ ॥	ਮਾਝ ੩, ਅਸ ੩੧, ੩ : ੩	-	੧੨੮
ਸਚੋ ਸਚੁ ਵਖਾਣੀਐ ਸਚੋ ਬੁਧਿ ਬਿਬੇਕ ॥	ਸਿਰੀ ੫, ੯੮, ੪ : ੨	-	੫੨
ਸਚੋ ਸਚੁ ਵਖਾਣੈ ਕੋਇ ॥	ਰਾਮ ੩, ਵਾਰ ੧੧ ਸ. ੧, ੨ : ੧੯	-	੯੫੨
ਸਚੋ ਸਚੁ ਵਰਤੈ ਸਭਨੀ ਥਾਈ ਸਚੇ ਸਚਿ ਸਮਾਵਣਿਆ ॥	ਮਾਝ ੩, ਅਸ ੬, ੩ : ੩	-	੧੧੨
ਸਚੋ ਸਚੁ ਵੇਖੈ ਸਭ ਥਾਈ ਸਚੁ ਸੁਣਿ ਮੰਨਿ ਵਸਾਇਦਾ ॥	ਮਾਰੂ ੩, ਸੋਲਾ ੨੧, ੭ : ੩	-	੧੦੬੫
ਸਚੋ ਸੇਵਹਿ ਸਚੁ ਧਿਆਵਹਿ ਸਚਿ ਰਤੇ ਵੀਚਾਰੀ ਹੇ ॥	ਮਾਰੂ ੩, ਸੋਲਾ ੭, ੧੦ : ੩	-	੧੦੫੦
ਸਚੋ ਦਹ ਦਿਸਿ ਪਸਰਿਆ ਗੁਰ ਕੈ ਸਹਜਿ ਸੁਭਾਏ ॥	ਬਿਲਾ ੪, ਵਾਰ ੪ ਸ. ੩, ੧ : ੬	-	੮੫੦
ਸਚੋ ਧਿਆਵਹਿ ਜਾ ਤੁਧੁ ਭਾਵਹਿ ਗੁਰਮੁਖਿ ਜਿਨਾ ਬੁਝਾਵਹੇ ॥	ਰਾਮ ੩, ਅਨੰ, ੩੯ : ੩	-	੯੨੨
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥	ਮਾਰੂ ੫, ਵਾਰ ੧੭ ਸ, ੫, ੩ : ੧	-	੧੧੦੦
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ੍ ॥	ਸੂਹੀ ੧, ੩, ੧* : ੧	-	੭੨੯
ਸਜਣ ਮਿਲੇ ਸਜਣਾ ਸਚੈ ਸਬਦਿ ਸੁਭਾਇ ॥	ਵਡ ੪, ਵਾਰ ੪ ਸ, ੩, ੨ : ੫	-	੫੮੭
ਸਜਣ ਮਿਲੇ ਸਜਣਾ ਜਿਨ ਸਤਗੁਰ ਨਾਲਿ ਪਿਆਰੁ ॥	ਵਡ ੪, ਵਾਰ ੫ ਸ, ੩, ੧ : ੧	-	੫੮੭
ਸਜਣ ਮਿਲੇ ਨ ਵਿਛੁੜਹਿ ਜਿ ਅਨਦਿਨੁ ਮਿਲੇ ਰਹੰਨਿ ॥	ਸੂਹੀ ੩, ਅਸ ੩, ੩੪ : ੧	-	੭੫੬
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥	ਮਾਰੂ ੫, ਵਾਰ ੧੭ ਸ, ੫, ੨ : ੧	-	੧੧੦੦
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥	ਸਿਰੀ ੧, ੨੪, ੨ : ੧	-	੨੩
ਸਜਣੁ ਸਚਾ ਪਾਤਿਸਾਹੁ ਸਿਰਿ ਸਾਹਾਂ ਦੈ ਸਾਹੁ ॥	ਸਲੋ ੫, ੨੨ : ੧	-	੧੪੨੬
ਸਜਣੁ ਸਚਾ ਪਾਤਿਸਾਹੁ ਜਿਸੁ ਮਿਲਿ ਕੀਚੈ ਭੋਗੁ ॥	ਮਾਰੂ ੫, ਵਾਰ ੨ ਸ, ੫, ੩ : ੨	-	੧੦੯੪
ਸਜਣੁ ਸਤਿਗੁਰੁ ਪੁਰਖੁ ਹੈ ਦੁਖੁ ਕਢੈ ਹਉਮੈ ਮਾਰਿ ॥	ਸਿਰੀ ੪, ੬੯, ੧* : ੨	-	੪੧
ਸਜਣੁ ਹਰਿ ਪ੍ਰਭੁ ਪਾਇਆ ਘਰਿ ਸੋਹਿਲਾ ਗਾਇਆ ॥	ਗਉ ੩, ੩੮, ੪ : ੨	-	੧੬੩
ਸਜਣੁ ਤੂਹੈ ਸੈਣੁ ਤੂ ਮੈ ਤੁਝ ਉਪਰਿ ਬਹੁ ਮਾਣੀਆ ॥	ਸੂਹੀ ੫, ਅਸ ੪, ੨ : ੧	-	੭੬੧
ਸਜਣੁ ਮੇਰਾ ਏਕੁ ਤੂੰ ਕਰਤਾ ਪੁਰਖੁ ਸੁਜਾਣੁ ॥	ਸੂਹੀ ੪, ਅਸ ੨, ੧੨ : ੧	-	੭੫੯
ਸਜਣੁ ਮੈਡਾ ਚਾਈਆ ਹਭ ਕਹੀ ਦਾ ਮਿਤੁ ॥	ਮਾਰੂ ੫, ਵਾਰ ੭ ਸ, ੫, ੨ : ੧	-	੧੦੯੬
ਸਜਣੁ ਮੈਡਾ ਰੰਗੁਲਾ ਰੰਗੁ ਲਾਏ ਮਨੁ ਲੇਇ ॥	ਸੋਰ ੪, ਵਾਰ ੫ ਸ, ੩, ੨ : ੧	-	੬੪੪
ਸਜਨੁ ਸੁਰਿਦਾ ਸੁਹੇਲਾ ਸਹਜੇ ਸੋ ਕਹੀਐ ਬਡਭਾਗੀ ॥	ਸਾਰ ੫, ੬੭, ੧* : ੨	-	੧੨੧੭
ਸੰਜਮ ਸਹਸ ਸਿਆਣਪਾ ਪਿਆਰੇ ਇਕ ਨ ਚਲੀ ਨਾਲਿ ॥	ਸੋਰ ੫, ਅਸ ੨, ੬ : ੧	-	੬੪੧
ਸੰਜਮੁ ਸਤੁ ਸੰਤੋਖੁ ਸੀਲ ਸੰਨਾਹੁ ਮਫੁਟੈ ॥	ਸਵ ੪, ਕਲੵ, ੬ : ੪	-	੧੩੯੭
ਸਜੁ ਕਾਇਆ ਪਟੁ ਹਢਾਏ ॥	ਮਾਰੂ ੧, ੨, ੩ : ੧	-	੯੮੯
ਸੰਜੋਗਿ ਮਿਲਾਏ ਸਾਧ ਸੰਗਾਏ ॥	ਕਾਨ ੫, ੪੬, ੧ : ੧	-	੧੩੦੭
ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥	ਸਿਰੀ ੧, ਪਹ ੨, ੧ : ੪	-	੭੫
ਸੰਜੋਗੀ ਧਨ ਪਿਰ ਮੇਲਾ ਹੋਵੈ ॥	ਮਾਰੂ ੩, ਅਸ ੧, ੩ : ੧	-	੧੦੧੬
ਸੰਜੋਗੀ ਮਿਲਿ ਏਕਸੇ ਵਿਜੋਗੀ ਉਠਿ ਜਾਇ ॥	ਸਿਰੀ ੧, ੧੧, ੩ : ੨	-	੧੮
ਸੰਜੋਗੀ ਮੇਲਾ ਥਾਨਿ ਸੁਹੇਲਾ ਗੁਣਵੰਤੀ ਗੁਰ ਗਿਆਨੇ ॥	ਸੂਹੀ ੧, ਛੰਤ ੧, ੪ : ੪	-	੭੬੪
ਸੰਜੋਗੀ ਮੇਲਾਵੜਾ ਇਨਿ ਤਨਿ ਕੀਤੇ ਭੋਗ ॥	ਮਾਰੂ ੧, ੧, ੪ : ੧	-	੯੮੯
ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ ॥	ਗੂਜ ੩, ਵਾਰ, ੨ : ੧	-	੫੦੯
ਸੰਜੋਗੁ ਵਿਜੋਗੁ ਕਰਤੈ ਲਿਖਿ ਪਾਏ ਕਿਰਤੁ ਨ ਚਲੈ ਚਲਾਹਾ ਹੇ ॥	ਮਾਰੂ ੩, ਸੋਲਾ ੧੪, ੮ : ੩	-	੧੦੫੮
ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥	ਜਪੁ ੧, ੨੯ : ੩	-	੬
ਸੰਜੋਗੁ ਵਿਜੋਗੁ ਧੁਰਹੁ ਹੀ ਹੂਆ ॥	ਮਾਰੂ ੫, ੩੧, ੧ : ੧	-	੧੦੦੭
ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥	ਮਾਰੂ ੧, ਸੋਲਾ ੧੨, ੮ : ੧	-	੧੦੩੨

ਸਤਸੰਗਤਿ ਕੈਸੀ ਜਾਣੀਐ ॥	ਸਿਰੀ ੧, ਅਸ ੨੮, ੫ : ੧	-	੭੨
ਸਤਸੰਗਤਿ ਗੁਰ ਕੀ ਹਰਿ ਪਿਆਰੀ ਜਿਨ ਹਰਿ ਹਰਿ ਨਾਮੁ ਮੀਠਾ ਮਨਿ ਭਾਇਆ ॥	ਗੂਜ ੪, ੫, ੩ : ੧	-	੪੯੪
ਸਤਸੰਗਤਿ ਗੁਰ ਕੀ ਹਰਿ ਪਿਆਰੀ ਮਿਲਿ ਸੰਗਤਿ ਹਰਿ ਜਸੁ ਭੁੰਞੁ ॥	ਬਸੰ ੪, ੭, ੧*: ੨	-	੧੧੭੯
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥	ਗਉ ੪, ਵਾਰ ੧੪ ਸ, ੪, ੧ : ੩	-	੩੦੭
ਸਤਸੰਗਤਿ ਨਾਮੁ ਨਿਧਾਨੁ ਹੈ ਜਿਥਹੁ ਹਰਿ ਪਾਇਆ ॥	ਸਾਰ ੪, ਵਾਰ, ੧੯ : ੧	-	੧੨੪੪
ਸਤਸੰਗਤਿ ਪ੍ਰੀਤਿ ਸਾਧ ਅਤਿ ਗੂੜੀ ਜਿਉ ਰੰਗੁ ਮਜੀਠ ਬਹੁ ਲਾਗਾ ॥	ਮਾਲੀ ੪, ੪, ੩ : ੧	-	੯੮੫
ਸਤਸੰਗਤਿ ਬਹਿ ਹਰਿ ਗੁਣ ਗਾਇਆ ॥	ਮਾਝ ੩, ਅਸ ੧੧, ੬ : ੨	-	੧੧੫
ਸਤਸੰਗਤਿ ਮਹਿ ਹਰਿ ਉਸਤਤਿ ਹੈ ਸੰਗਿ ਸਾਧੂ ਮਿਲੇ ਪਿਆਰਿਆ ॥	ਗਉ ੪, ਵਾਰ ੨੦ ਸ, ੪, ੨ : ੧	-	੩੧੧
ਸਤਸੰਗਤਿ ਮਹਿ ਹਰਿ ਹਰਿ ਵਸਿਆ ਮਿਲਿ ਸੰਗਤਿ ਹਰਿ ਗੁਨ ਜਾਨ ॥	ਪ੍ਰਭਾ ੪, ੧, ੩ : ੧	-	੧੩੩੫
ਸੰਤਸੰਗਤਿ ਮਹਿ ਹੋਇ ਉਧਾਰੁ ॥	ਰਾਮ ੫, ੫੭, ੨ : ੧	-	੯੦੧
ਸਤਸੰਗਤਿ ਮਹਿ ਤਿਨ ਹੀ ਵਾਸਾ ਜਿਨ ਕਉ ਧੁਰਿ ਲਿਖਿ ਪਾਈ ਹੇ ॥	ਮਾਰੂ ੩, ਸੋਲਾ ੧, ੧੫ : ੩	-	੧੦੪੪
ਸਤਸੰਗਤਿ ਮਹਿ ਨਾਮੁ ਹਰਿ ਉਪਜੈ ਜਾ ਸਤਿਗੁਰੁ ਮਿਲੈ ਸੁਭਾਏ ॥	ਸਿਰੀ ੩, ਅਸ ੨੨, ੭ : ੧	-	੬੭
ਸਤਸੰਗਤਿ ਮਹਿ ਨਾਮੁ ਨਿਰਮੋਲਕੁ ਵਡੈ ਭਾਗਿ ਪਾਇਆ ਜਾਈ ॥	ਰਾਮ ੩, ਅਸ ੨, ੭ : ੧	-	੯੦੯
ਸੰਤਸੰਗਤਿ ਮਹਿ ਪਾਈਐ ਅੰਤੁ ਨ ਪਾਰਾਵਾਰ ॥	ਗਉ ੫, ਥਿਤੀ, ੭ : ੨	-	੨੯੮
ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥	ਆਸਾ ੫, ੧੨੨, ੩ : ੨	-	੪੦੧
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥	ਆਸਾ ੪, ਛੰਤ ੧੨, ੩ : ੧	-	੪੪੬
ਸਤਸੰਗਤਿ ਮਨਿ ਭਾਈ ਹਰਿ ਰਸਨ ਰਸਾਈ ਵਿਚਿ ਸੰਗਤਿ ਹਰਿ ਰਸੁ ਹੋਇ ਜੀਉ ॥	ਆਸਾ ੪, ਛੰਤ ੧੨, ੩ : ੬	-	੪੪੬
ਸਤਸੰਗਤਿ ਮਿਲਿ ਸਭ ਸੋਝੀ ਪਾਏ ॥	ਆਸਾ ੩, ੪੯, ੪ : ੧	-	੩੬੪
ਸਤਸੰਗਤਿ ਮਿਲਿ ਹਰਿ ਸਾਦੁ ਆਇਆ ਗੁਰਮੁਖਿ ਬ੍ਰਹਮੁ ਪਛਾਤਾ ॥	ਮਾਲੀ ੪, ੨, ੧*: ੨	-	੯੮੪
ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥	ਆਸਾ ੩, ੪੪, ੩ : ੨	-	੩੬੨
ਸਤਸੰਗਤਿ ਮਿਲਿ ਹਰਿ ਰਸੁ ਪਾਈ ॥	ਸੂਹੀ ੪, ੫, ੩ : ੨	-	੭੩੨
ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥	ਸੋਰ ੪, ੫, ੧*: ੨	-	੬੦੬
ਸਤਸੰਗਤਿ ਮਿਲਿ ਬਿਬੇਕ ਬੁਧਿ ਹੋਈ ॥	ਆਸਾ ਕਬ, ੨੦, ੩ : ੧	-	੪੮੧
ਸੰਤਸੰਗਤਿ ਮਿਲਿ ਭਇਆ ਪ੍ਰਗਾਸ ॥	ਪ੍ਰਭਾ ੫, ੧੨, ੧ : ੧	-	੧੩੪੧
ਸਤਸੰਗਤਿ ਮਿਲਿ ਮਤਿ ਬੁਧਿ ਪਾਈ ਹਉ ਛੂਟੇ ਮਮਤਾ ਜਾਲ ॥	ਪ੍ਰਭਾ ੪, ੨, ੩ : ੧	-	੧੩੩੫
ਸਤਸੰਗਤਿ ਮਿਲਿ ਰਹੀਐ ਮਾਧਉ ਜੈਸੇ ਮਧੁਪ ਮਖੀਰਾ ॥	ਆਸਾ ਰਵਿ, ੩, ੨ : ੨	-	੪੮੬
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥	ਗਉ ੪, ੫੪, ੧*: ੨	-	੧੬੯
ਸਤਸੰਗਤਿ ਮਿਲੀਐ ਹਰਿ ਸਾਧੂ ਮਿਲਿ ਸੰਗਤਿ ਹਰਿ ਗੁਣ ਗਾਇ ॥	ਆਸਾ ੪, ੬੩, ੧ : ੧	-	੩੬੮
ਸਤਸੰਗਤਿ ਮਿਲੁ ਭਜੁ ਰਾਮ ॥	ਕਾਨ ੪, ੯, ੧*: ੩	-	੧੨੯੭
ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥	ਨਟ ੪, ਅਸ ੩, ੩ : ੨	-	੯੮੧
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥	ਧਨਾ ੪, ਛੰਤ ੧, ੩ : ੧	-	੬੯੦
ਸਤਸੰਗਤਿ ਮਿਲੈ ਵਡਭਾਗਿ ਤਾ ਹਰਿ ਰਸੁ ਆਵਏ ਜੀਉ ॥	ਧਨਾ ੪, ਛੰਤ ੧, ੩ : ੬	-	੬੯੦
ਸਤਸੰਗਤਿ ਮੇਲਾਇ ਪ੍ਰਭ ਹਰਿ ਹਿਰਦੈ ਹਰਿ ਗੁਣ ਸਾਰਿ ॥	ਗਉ ੩, ਅਸ ੯, ੧*: ੨	-	੨੩੩
ਸੰਤਸੰਗਤਿ ਮੇਲਾਪੁ ਕਰਿ ਹਰਿ ਨਾਮੁ ਮਿਲੈ ਪਤਿ ਸਾਖੁ ॥	ਮਾਰੂ ੪, ੬, ੪ : ੨	-	੯੯੭
ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ ॥	ਮਲਾ ੧, ਵਾਰ, ੪ : ੭	-	੧੨੮੦
ਸੰਤਸੰਗਤਿ ਰਾਮੁ ਰਿਦੈ ਬਸਾਈ ॥	ਧਨਾ ਕਬ, ੧, ੧*: ੧	-	੬੯੧
ਸਤਸੰਗਤਿ ਲਗਿ ਹਰਿ ਧਿਆਈਐ ਹਰਿ ਹਰਿ ਚਲੈ ਤੇਰੈ ਨਾਲਿ ॥	ਗਉ ੪, ਕਰ ੨, ੩ : ੨	-	੨੩੪
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥	ਸੂਹੀ ੪, ੧੦, ੨ : ੧	-	੭੩੪
ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥	ਸਿਰੀ ੩, ੫੬, ੧ : ੨	-	੩੫
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥	ਬਿਲਾ ੪, ਵਾਰ ੨ ਸ, ੩, ੨ : ੪	-	੮੪੯
ਸੰਤਸੰਗਿ ਅੰਤਰਿ ਪ੍ਰਭੁ ਡੀਠਾ ॥	ਗਉ ੫, ਸੁਖ ੨੩, ੧ : ੧	-	੨੯੩
ਸੰਤ ਸੰਗਿ ਸਾਗਰੁ ਤਰੇ ਜਨ ਨਾਨਕ ਸਚਾ ਤਾਣੁ ॥	ਗਉ ੫, ਵਾਰ ੧ ਸ, ੫, ੧ : ੪	-	੩੧੮
ਸੰਤਸੰਗਿ ਸਿਮਰਤ ਰਹਹੁ ਇਹੈ ਤੁਹਾਰੈ ਕਾਜ ॥	ਗਉ ੫, ਬਾਅ, ੩੨ : ੬	-	੨੫੭

ਸੰਤਸੰਗਿ ਹਉਮੈ ਦੁਖ ਨਸਾ ॥	ਭੈਰ ੫, ੩੭, ੩ : ੪	-	੧੧੪੬
ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ ॥	ਸਿਰੀ ੫, ੮੭, ੧ : ੨	-	੪੮
ਸੰਤਸੰਗਿ ਹਰਿ ਚਰਨ ਬੋਹਿਥ ਉਧਰਤੇ ਲੈ ਮੋਰ ॥	ਕੇਦਾ ੫, ੧੦, ੧ : ੨	-	੧੧੨੧
ਸੰਤਸੰਗਿ ਹਰਿ ਮਨਿ ਵਸੈ ॥	ਗਉ ੫, ੧੪੫*, ੧ : ੧	-	੨੧੧
ਸੰਤਸੰਗਿ ਹਰਿ ਮਨਿ ਵਸ਼ੈ ਭਰਮੁ ਮੋਹੁ ਭਉ ਸਾਧੀਐ ॥	ਗਉ ੫, ੧੪੪*, ੧*: ੨	-	੨੧੧
ਸੰਤਸੰਗਿ ਹੋਇ ਏਕ ਪਰੀਤਿ ॥	ਭੈਰ ੫, ੩੭, ੧ : ੪	-	੧੧੪੬
ਸੰਤਸੰਗਿ ਹੋਇ ਨਿਰਮਲ ਬਾਣੀ ॥	ਭੈਰ ੫, ੩੭, ੨ : ੩	-	੧੧੪੬
ਸੰਤਸੰਗਿ ਕਰਹਿ ਜੋ ਬਾਦ ॥	ਭੈਰ ੫, ੩੪, ੧*: ੧	-	੧੧੪੫
ਸੰਤ ਸੰਗਿ ਜਸੁ ਗਾਇਆ ॥	ਸੋਰ ੫, ੮੦, ੨ : ੧	-	੬੨੮
ਸੰਤਸੰਗਿ ਜਪਿ ਕੇਵਲ ਨਾਉ ॥	ਗਉ ੫, ੧੬੫, ੧ : ੨	-	੧੯੯
ਸੰਤ ਸੰਗਿ ਜਾ ਕਾ ਮਨੁ ਸੀਤਲੁ ਓਹੁ ਜਾਣੈ ਸਗਲੀ ਠਾਂਢੀ ॥	ਸੋਰ ੫, ੬, ੨ : ੧	-	੬੧੦
ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥	ਕਾਨ ੫, ਛੰਤ ੧, ੧ : ੪	-	੧੩੧੨
ਸੰਤਸੰਗਿ ਤਹ ਗੋਸਟਿ ਹੋਇ ॥	ਗਉ ੫, ੧੬੪, ੨ : ੧	-	੧੯੯
ਸੰਤਸੰਗਿ ਨਾਨਕ ਪ੍ਰਭੁ ਪਾਇਆ ॥	ਬਿਲਾ ੫, ੧੬, ੪ : ੨	-	੮੦੫
ਸੰਤਸੰਗਿ ਨਾਮ ਰੰਗਿ ਗੁਨ ਗੋਵਿੰਦ ਗਾਵਉ ॥	ਆਸਾ ੫, ੧੫੪, ੨ : ੧	-	੪੦੮
ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥	ਕਾਨ ੫, ਛੰਤ ੧, ੨ : ੪	-	੧੩੧੨
ਸੰਤਸੰਗਿ ਪਾਵੈ ਜੋ ਨਾਨਕ ਤਿਸੁ ਬਹੁਰਿ ਨ ਹੋਈ ਹੈ ਫੇਰਾ ॥	ਜੈਤ ੫, ੪, ੨ : ੨	-	੭੦੦
ਸੰਤਸੰਗਿ ਪੇਖਿਓ ਮਨ ਮਾਏਂ ॥	ਭੈਰ ੫, ੧੫, ੧*: ੧	-	੧੧੩੯
ਸੰਤਸੰਗਿ ਮਹਾ ਸੁਖੁ ਪਾਇਆ ਦੇਖਿ ਦਰਸਨੁ ਇਹੁ ਮਨੁ ਭੀਜਾ ਹੇ ॥	ਮਾਰੂ ੫, ਸੋਲਾ ੩, ੧੭ : ੩	-	੧੦੭੪
ਸੰਤਸੰਗਿ ਮਿਲਿ ਸਾਗਰੁ ਤਰੀਐ ॥	ਮਾਰੂ ੫, ਸੋਲਾ ੯, ੫ : ੨	-	੧੦੮੦
ਸੰਤਸੰਗਿ ਮਿਲਿ ਹਰਿ ਹਰਿ ਜਪਿਆ ਬਿਨਸੇ ਆਲਸ ਰੋਗਾ ਜੀਉ ॥	ਮਾਝ ੫, ੪੮, ੧ : ੩	-	੧੦੮
ਸੰਤਸੰਗਿ ਮਿਲਿ ਹਰਿ ਗੁਣ ਗਾਏ ਬਿਨਸੀ ਦੁਤੀਆ ਆਸ ॥	ਸਾਰ ੫, ੧੨੩, ੧ : ੨	-	੧੨੨੮
ਸੰਤਸੰਗਿ ਮਿਲਿ ਕੀਰਤਨੁ ਗਾਇਆ ਨਿਹਚਲ ਵਸਿਆ ਜਾਈ ॥	ਰਾਮ ੫, ਅਸ ੬, ੯ : ੧	-	੯੧੫
ਸੰਤਸੰਗਿ ਮੇਰਾ ਹੋਇ ਨਿਵਾਸੁ ॥	ਮਾਲੀ ੫, ੪, ੩ : ੧	-	੯੮੭
ਸੰਤਸੰਗਿ ਮੇਰੇ ਮਨ ਕੀ ਪ੍ਰੀਤਿ ॥	ਮਾਲੀ ੫, ੪, ੨ : ੧	-	੯੮੭
ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥	ਸਾਰ ੫, ੬੬, ੧ : ੨	-	੧੨੧੭
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥	ਨਟ ੫, ੧, ੩ : ੨	-	੯੭੮
ਸੰਤਸੰਗਿ ਲੇ ਚੜਿਓ ਸਿਕਾਰ ॥	ਭੈਰ ੫, ੪, ੧*: ੧	-	੧੧੩੬
ਸੰਤਸੰਗੇ ਭਜੁ ਨਿਸੰਗੇ ਰੰਉ ਸਦਾ ਅੰਤਰਜਾਮੀਆ ॥	ਮਲਾ ੫, ਛੰਤ ੧, ੨ : ੪	-	੧੨੭੮
ਸੰਤ ਸੰਗੇ ਮਨੁ ਪਰਫੜੈ ਮਿਲਿ ਮੇਘ ਧਰ ਸੁਹਾਗ ॥	ਮਲਾ ੫, ੨੭, ੧ : ੧	-	੧੨੭੨
ਸੰਤ ਸਜਨ ਸੁਖਿ ਮਾਣਹਿ ਰਲੀਆ ਦੂਖ ਦਰਦ ਭ੍ਰਮ ਨਾਸੀ ॥	ਸੂਹੀ ੫, ਛੰਤ ੯, ੨ : ੫	-	੭੮੩
ਸੰਤ ਸਜਨ ਸੁਨਹੁ ਸਭਿ ਮੀਤਾ ਝੂਠਾ ਏਹੁ ਪਸਾਰਾ ॥	ਆਸਾ ੫, ੩੮, ੪ : ੧	-	੩੮੦
ਸੰਤ ਸਜਨ ਮਨ ਮਿਤ੍ਰ ਸੇ ਲਾਇਨਿ ਪ੍ਰਭ ਸਿਉ ਰੰਗੁ ਜੀਉ ॥	ਸੂਹੀ ੫, ਅਸ ੩, ੧ : ੨	-	੭੬੦
ਸੰਤ ਸੰਜੋਗੀ ਨਾਨਕਾ ਗ੍ਰਿਹਿ ਪ੍ਰਗਟੇ ਪ੍ਰਭ ਮੀਤ ॥	ਰਾਮ ੫, ਰੁਤੀ ੭, ੧ ਸ: ੨	-	੯੨੯
ਸਤ ਸੰਤੋਖ ਕਾ ਧਰਹੁ ਧਿਆਨ ॥	ਗਉ ਕਬ, ਥਿਤੀ, ੧੫ : ੩	-	੩੪੪
ਸਤ ਸੰਤੋਖਿ ਸਬਦਿ ਅਤਿ ਸੀਤਲੁ ਸਹਜ ਭਾਇ ਲਿਵ ਲਾਇਆ ॥	ਮਾਰੂ ੧, ਸੋਲਾ ੧੮, ੩ : ੩	-	੧੦੩੮
ਸਤ ਸੰਤੋਖਿ ਰਹਹੁ ਜਨ ਭਾਈ ॥	ਮਾਰੂ ੧, ਸੋਲਾ ੧੦, ੮ : ੧	-	੧੦੩੦
ਸਤ ਸੰਤੋਖੀ ਸਤਿਗੁਰੁ ਪੂਰਾ ॥	ਮਾਰੂ ੧, ਸੋਲਾ ੪, ੪ : ੧	-	੧੦੨੩
ਸੰਤ ਸਭਾ ਓਟ ਗੁਰ ਪੂਰੇ ਧੁਰਿ ਮਸਤਕਿ ਲੇਖੁ ਲਿਖਾਏ ॥	ਮਲਾ ੫, ੧, ੪ : ੧	-	੧੨੬੬
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥	ਸਿਰੀ ੧, ਅਸ ੯, ੪ : ੩	-	੫੮
ਸੰਤ ਸਭਾ ਕਉ ਸਦਾ ਜੈਕਾਰੁ ॥	ਗਉ ੫, ੯੦, ੪ : ੧	-	੧੮੩
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥	ਸਾਰ ੫, ੨, ੧ : ੨	-	੧੨੦੨
ਸੰਤ ਸਭਾ ਕੀ ਲਗਹੁ ਸੇਵ ॥	ਬਸੰ ੫, ੯, ੩ : ੪	-	੧੧੮੨
ਸੰਤ ਸਭਾ ਗੁਣ ਗਿਆਨੁ ਬੀਚਾਰੁ ॥	ਪ੍ਰਭਾ ੧, ਅਸ ੩, ੮ : ੨	-	੧੩੪੩
ਸੰਤ ਸਭਾ ਗੁਰੁ ਪਾਈਐ ਮੁਕਤਿ ਪਦਾਰਥੁ ਧੇਣੁ ॥	ਸਿਰੀ ੧, ੧੨, ੧*: ੨	-	੧੮
ਸੰਤ ਸਭਾ ਜਹ ਬੈਸਹਿ ਪ੍ਰਭ ਪਾਸੇ ॥	ਮਾਰੂ ੫, ਸੋਲਾ ੬, ੮ : ੧	-	੧੦੭੭
ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥	ਸਲੋ ੧, ੧੦ : ੫	-	੧੪੧੧

ਸੰਤ ਸਭਾ ਮਹਿ ਇਹੁ ਰਸੁ ਟੋਲਹੁ ॥	ਮਾਰੂ ੧, ਸੋਲਾ ੧੦, ੪ : ੨	-	੧੦੩੦
ਸੰਤ ਸਭਾ ਮਹਿ ਬੈਸਿ ਕਿ ਕੀਰਤਿ ਮੈ ਕਹਾਂ ॥	ਫੁਨ ੫, ੨ : ੧	-	੧੩੬੧
ਸੰਤ ਸਭਾ ਮਿਲਿ ਕਰਹੁ ਬਖਿਆਣ ॥	ਰਾਮ ੫, ੫੪, ੪ : ੧	-	੯੦੦
ਸੰਤ ਸਰਣਾਈ ਲਭਣੇ ਨਾਨਕ ਪ੍ਰਾਣ ਅਧਾਰ ॥	ਸਿਰੀ ੫, ਛੰਤ ੩, ੧ ਡ: ੨	-	੮੦
ਸੰਤ ਸਰਣਿ ਸੰਤ ਟਹਲ ਕਰੀ ॥	ਬਿਲਾ ੫, ੯੩, ੧*: ੧	-	੮੨੨
ਸੰਤ ਸਰਣਿ ਸਾਜਨ ਪਰਹੁ ਸੁਆਮੀ ਸਿਮਰਿ ਅਨੰਤ ॥	ਰਾਮ ੫, ਰੁਤੀ ੨, ੨ ਸ: ੧	-	੯੨੭
ਸੰਤ ਸਰਣਿ ਨਾਨਕ ਪਰੇ ॥	ਬਸੰ ੫, ੭, ੪ : ੪	-	੧੧੮੨
ਸੰਤ ਸਰਣਿ ਵਡਭਾਗੀ ਪਏ ॥	ਗੋਂਡ ੫, ੨੨, ੧ : ੪	-	੮੬੯
ਸੰਤ ਸਰਨ ਤਰਨ ਨਾਨਕ ਬਿਨਸਿਓ ਦੁਖੁ ਘੋਰ ॥	ਕਾਨ ੫, ੪੮, ੨ : ੨	-	੧੩੦੭
ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥	ਗਉ ੫, ਸੁਖ ੧੩, ੧੩ ਸ: ੧	-	੨੭੯
ਸੰਤ ਸਰੋਵਰ ਨਾਵੈ ॥	ਸੋਰ ੫, ੫੭, ੩ : ੧	-	੬੨੩
ਸੰਤ ਸਾਜਨ ਸਿਖ ਭਏ ਸੁਹੇਲੇ ॥	ਪ੍ਰਭਾ ੫, ੮, ੪ : ੧	-	੧੩੪੦
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ॥	ਰਾਮ ੩, ਅਨੰ, ੪੦ : ੪	-	੯੨੨
ਸੰਤ ਸੁਪ੍ਰਸੰਨ ਆਏ ਵਸਿ ਪੰਚਾ ॥	ਗਉ ੫, ੧੧੫, ੩ : ੧	-	੧੮੯
ਸੰਤ ਸੇਵਕ ਭਗਤ ਹਰਿ ਤਾ ਕੇ ਨਾਨਕ ਮਨੁ ਲਾਗਾ ਹੈ ਤਾਹੀ ॥	ਬਿਲਾ ੫, ੧੦੦, ੨ : ੨	-	੮੨੪
ਸੰਤ ਸੇਵਾ ਕਰਿ ਭਾਵਨੀ ਲਾਈਐ ਤਿਆਗਿ ਮਾਨੁ ਹਾਠੀਲਾ ॥	ਗੂਜ ੫, ੧੩, ੧ : ੨	-	੪੯੮
ਸੰਤ ਸੇਵਿ ਪ੍ਰੀਤਿ ਨਾਥ ਰੰਗੁ ਲਾਲਨ ਲਾਏ ॥	ਆਸਾ ੫, ੧੫੩, ੧ : ੨	-	੪੦੮
ਸੰਤਹ ਸੰਗਿ ਹੋਤ ਕਿਰਪਾਲਾ ॥	ਗਉ ੫, ਬਾਅ, ੫੧ : ੬	-	੨੬੦
ਸੰਤਹ ਸੰਗਿ ਬੈਸਿ ਗੁਨ ਗਾਇ ॥	ਗਉ ੫, ੧੪੧, ੨ : ੧	-	੧੯੪
ਸੰਤਹ ਸੰਗਿ ਮਿਲੈ ਜਪਿ ਪੂਰਨ ਕਾਮਾ ਰਾਮ ॥	ਬਿਹਾ ੫, ੬, ੩ : ੨	-	੫੪੬
ਸੰਤਹ ਸੰਗੁ ਸੰਤ ਸੰਭਾਖਨੁ ਹਰਿ ਕੀਰਤਨਿ ਮਨੁ ਜਾਗੈ ॥	ਧਨਾ ੫, ੧੪, ੨ : ੨	-	੬੭੪
ਸੰਤਹ ਸੰਗੁ ਦੀਆ ਕਿਰਪਾਲ ॥	ਰਾਮ ੫, ੨੧, ੩ : ੩	-	੮੮੯
ਸਤ ਹਤੰ ਪਰਮ ਬਾਦੰ ਅਵਰਤ ਏਥਹ ਸੁਧ ਅਛਰਣਹ ॥	ਸਸ ੫, ੬੨ : ੨	-	੧੩੫੯
ਸੰਤ ਹਮਾਰਾ ਰਾਖਿਆ ਪੜਦਾ ॥	ਰਾਮ ੫, ੨੧, ੩ : ੧	-	੮੮੯
ਸੰਤ ਹਮਾਰੀ ਓਟ ਸਤਾਣੀ ਸੰਤ ਹਮਾਰਾ ਗਹਣਾ ॥	ਸੋਰ ੫, ੧੯, ੧ : ੨	-	੬੧੪
ਸੰਤ ਹਮਾਰੀ ਨਿਰਮਲ ਰਾਸਿ ॥	ਰਾਮ ੫, ੨੧, ੨ : ੪	-	੮੮੯
ਸੰਤਹ ਕੀ ਮੇਰੈ ਮਨਿ ਆਸ ॥	ਰਾਮ ੫, ੨੧, ੨ : ੩	-	੮੮੯
ਸੰਤਹ ਕੈ ਪਰਸਾਦਿ ਨਾਮਾ ਹਰਿ ਭੇਟੁਲਾ ॥	ਆਸਾ ਨਾਮ, ੫, ੨ : ੨	-	੪੮੬
ਸੰਤਹ ਚਰਣ ਹਮਾਰੋ ਮਾਥਾ ਨੈਨ ਦਰਸੁ ਤਨਿ ਧੂਰਿ ਪਰਹੁ ॥	ਬਿਲਾ ੫, ੧੧੯, ੧*: ੨	-	੮੨੮
ਸੰਤਹ ਚਰਣ ਧੋਇ ਧੋਇ ਪੀਵਾ ॥	ਰਾਮ ੫, ੨੧, ੨ : ੧	-	੮੮੯
ਸੰਤਹ ਚਰਨ ਮਾਥਾ ਮੇਰੋ ਪਉਤ ॥	ਰਾਮ ੫, ੨੧, ੧ : ੩	-	੮੮੯
ਸੰਤਹ ਚਰਨ ਮੋਰਲੋ ਮਾਥਾ ॥	ਸਾਰ ੫, ੧੪, ੧ : ੧	-	੧੨੦੬
ਸੰਤਹ ਦਰਸੁ ਪੇਖਿ ਪੇਖਿ ਜੀਵਾ ॥	ਰਾਮ ੫, ੨੧, ੨ : ੨	-	੮੮੯
ਸੰਤਹ ਧੂਰਿ ਲੇ ਮੁਖਿ ਮਲੀ ॥	ਕੇਦਾ ੫, ੧੪, ੧*: ੧	-	੧੧੨੧
ਸੰਤਹੁ ਐਸੀ ਕਥਹੁ ਕਹਾਣੀ ॥	ਰਾਮ ੫, ੨, ੧*: ੧	-	੮੮੩
ਸੰਤਹੁ ਇਹਾ ਬਤਾਵਹੁ ਕਾਰੀ ॥	ਸੋਰ ੫, ੨੮, ੧*: ੧	-	੬੧੬
ਸੰਤਹੁ ਸਾਗਰੁ ਪਾਰਿ ਉਤਰੀਐ ॥	ਸੂਹੀ ੫, ੫੦, ੧*: ੧	-	੭੪੭
ਸੰਤਹੁ ਸਾਚੀ ਸਰਣਿ ਸੁਆਮੀ ॥	ਸੋਰ ੫, ੭੩, ੧*: ੧	-	੬੨੭
ਸੰਤਹੁ ਸਾਚੇ ਕੀ ਵਡਿਆਈ ॥	ਸੋਰ ੫, ੮੪, ੧*: ੧	-	੬੨੯
ਸੰਤਹੁ ਸੁਖੁ ਹੋਆ ਸਭ ਥਾਈ ॥	ਸੋਰ ੫, ੭੭, ੧*: ੧	-	੬੨੮
ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥	ਕਲਿ ੪, ਅਸ ੬, ੫ : ੧	-	੧੩੨੬
ਸੰਤਹੁ ਹਰਿ ਹਰਿ ਹਰਿ ਆਰਾਧਹੁ ॥	ਸੋਰ ੫, ੭੬, ੧*: ੧	-	੬੨੭
ਸੰਤਹੁ ਹਰਿ ਹਰਿ ਨਾਮੁ ਧਿਆਈ ॥	ਸੋਰ ੫, ੪੮, ੧*: ੧	-	੬੨੦
ਸਤਹੁ ਖੇਤੁ ਜਮਾਇਓ ਸਤਹੁ ਛਾਵਾਣੁ ॥	ਰਾਮ ਬਸ, ਵਾਰ, ੬ : ੯	-	੯੬੮
ਸੰਤਹੁ ਗੁਰਮੁਖਿ ਦੇਇ ਵਡਿਆਈ ॥	ਰਾਮ ੩, ਅਸ ੨, ੧*: ੧	-	੯੦੯
ਸੰਤਹੁ ਗੁਰਮੁਖਿ ਨਾਮਿ ਨਿਸਤਾਰੀ ॥	ਰਾਮ ੩, ਅਸ ੪, ੧*: ੧	-	੯੧੦
ਸੰਤਹੁ ਗੁਰਮੁਖਿ ਪੂਰਾ ਪਾਈ ॥	ਰਾਮ ੩, ਅਸ ੩, ੧*: ੧	-	੯੧੦

ਸੰਤਹੁ ਗੁਰਮੁਖਿ ਮੁਕਤਿ ਗਤਿ ਪਾਈ ॥	ਰਾਮ ੩, ਅਸ ੫, ੧*: ੧	੯੧੧
ਸੰਤਹੁ ਘਟਿ ਘਟਿ ਰਹਿਆ ਸਮਾਹਿਓ ।	ਸੋਰ ੫, ੨੯, ੧*: ੧	੬੧੭
ਸੰਤਹੁ ਤਹਾ ਨਿਰੰਜਨ ਰਾਮੁ ਹੈ ॥	ਰਾਮ ਬੇਣੀ, ੧, ੧*: ੧	੯੭੪
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥	ਸੋਰ ੫, ੬੯, ੧*: ੧	੬੨੬
ਸੰਤਹੁ ਦਿਨੁ ਦਿਨੁ ਚੜੈ ਸਵਾਈ ॥	ਸੋਰ ੫, ੬੭, ੧*: ੩	੬੨੬
ਸੰਤਹੁ ਪ੍ਰਭੁ ਮੇਰਾ ਸਦਾ ਦਇਆਲਾ ॥	ਸੋਰ ੫, ੮੫, ੧*: ੧	੬੨੯
ਸੰਤਹੁ ਬਨਜਿਆ ਨਾਮੁ ਗੋਬਿਦ ਕਾ ਐਸੀ ਖੇਪ ਹਮਾਰੀ ॥	ਕੇਦਾ ਕਬ, ੨, ੧ : ੨	੧੧੨੩
ਸੰਤਹੁ ਮਨ ਪਵਨੈ ਸੁਖੁ ਬਨਿਆ ॥	ਸੋਰ ਕਬ, ੧੦, ੧*: ੧	੬੫੬
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥	ਸਲੋ ਕਬ, ੧੯ : ੨	੧੩੬੫
ਸੰਤਹੁ ਰਾਮਦਾਸ ਸਰੋਵਰੁ ਨੀਕਾ ॥	ਸੋਰ ੫, ੫੭, ੧*: ੧	੬੨੩
ਸੰਤਹੁ ਰਾਮ ਨਾਮਿ ਨਿਸਤਰੀਐ ॥	ਸੋਰ ੫, ੫੩, ੧*: ੧	੬੨੧
ਸੰਤਹੁ ਰਾਮ ਨਾਮੁ ਧਨੁ ਸੰਚਹੁ ਲੈ ਖਰਚੁ ਤਲੇ ਪਤਿ ਪਾਵੈਗੋ ॥	ਕਾਨ ੪, ਅਸ ੫, ੭ : ੧	੧੩੧੧
ਸੰਤਹੁ ਰਾਮੁ ਜਪਤ ਸੁਖੁ ਪਾਇਆ ॥	ਸੋਰ ੫, ੮੨, ੧*: ੧	੬੨੯
ਸੰਤ ਹੇਤਿ ਪ੍ਰਭਿ ਤ੍ਰਿਭਵਣ ਧਾਰੇ ॥	ਗਉ ੧, ਅਸ ੮, ੮ : ੧	੨੨੪
ਸੰਤ ਕਉ ਬਿਖੁ ਬਿਗਸੈ ਸੰਸਾਰੁ ॥	ਗੋਂਡ ਕਬ, ੭, ੨ : ੨	੮੭੧
ਸੰਤ ਕਉ ਰਾਖਉ ਅਪਨੇ ਜੀਅ ਨਾਲਿ ॥	ਗੋਂਡ ੫, ੧੯, ੧ : ੩	੮੬੭
ਸੰਤ ਕਾ ਸੰਗੁ ਵਡਭਾਗੀ ਪਾਈਐ ॥	ਗਉ ੫, ਸੁਖ ੨, ੮ : ੭	੨੬੫
ਸਤ ਕਾ ਸਬਦੁ ਕਬੀਰਾ ਕਹੈ ॥	ਗਉ ਕਬ, ਬਾਅ, ੪੫ : ੩	੩੪੩
ਸੰਤ ਕਾ ਕੀਆ ਸਤਿ ਕਰਿ ਮਾਨਿ ॥	ਗਉ ੫, ੭੪, ੧*: ੨	੧੭੭
ਸੰਤ ਕਾ ਦੋਖੀ ਉਝੜਿ ਪਾਈਐ ॥	ਗਉ ੫, ਸੁਖ ੧੩, ੫ : ੪	੨੮੦
ਸੰਤ ਕਾ ਦੋਖੀ ਉਠਿ ਚਲੈ ਨਿਰਾਸਾ ॥	ਗਉ ੫, ਸੁਖ ੧੩, ੭ : ੬	੨੮੦
ਸੰਤ ਕਾ ਦੋਖੀ ਅੰਤਰ ਤੇ ਥੋਥਾ ॥	ਗਉ ੫, ਸੁਖ ੧੩, ੫ : ੫	੨੮੦
ਸੰਤ ਕਾ ਦੋਖੀ ਅਧ ਬੀਚ ਤੇ ਟੂਟੈ ॥	ਗਉ ੫, ਸੁਖ ੧੩, ੫ : ੧	੨੮੦
ਸੰਤ ਕਾ ਦੋਖੀ ਇਉ ਬਿਲਲਾਇ ॥	ਗਉ ੫, ਸੁਖ ੧੩, ੬ : ੧	੨੮੦
ਸੰਤ ਕਾ ਦੋਖੀ ਸਦ ਮਿਥਿਆ ਕਹਤ ॥	ਗਉ ੫, ਸੁਖ ੧੩, ੬ : ੮	੨੮੦
ਸੰਤ ਕਾ ਦੋਖੀ ਸਦਾ ਅਪਵਿਤੁ ॥	ਗਉ ੫, ਸੁਖ ੧੩, ੪ : ੧	੨੮੦
ਸੰਤ ਕਾ ਦੋਖੀ ਸਦਾ ਸਹਕਾਈਐ ॥	ਗਉ ੫, ਸੁਖ ੧੩, ੭ : ੩	੨੮੦
ਸੰਤ ਕਾ ਦੋਖੀ ਸਦਾ ਬਿਕਾਰੀ ॥	ਗਉ ੫, ਸੁਖ ੧੩, ੪ : ੬	੨੮੦
ਸੰਤ ਕਾ ਦੋਖੀ ਕਿਸੈ ਕਾ ਨਹੀ ਮਿਤੁ ॥	ਗਉ ੫, ਸੁਖ ੧੩, ੪ : ੨	੨੮੦
ਸੰਤ ਕਾ ਦੋਖੀ ਕਿਤੈ ਕਾਜਿ ਨ ਪਹੂਚੈ ॥	ਗਉ ੫, ਸੁਖ ੧੩, ੫ : ੨	੨੮੦
ਸੰਤ ਕਾ ਦੋਖੀ ਛੁਟੈ ਇਕੇਲਾ ॥	ਗਉ ੫, ਸੁਖ ੧੩, ੬ : ੫	੨੮੦
ਸੰਤ ਕਾ ਦੋਖੀ ਜਨਮੈ ਮਰੈ ॥	ਗਉ ੫, ਸੁਖ ੧੩, ੪ : ੭	੨੮੦
ਸੰਤ ਕਾ ਦੋਖੀ ਧਰਮ ਤੇ ਰਹਤ ॥	ਗਉ ੫, ਸੁਖ ੧੩, ੬ : ੭	੨੮੦
ਸੰਤ ਕਾ ਦੋਖੀ ਨ ਮਰੈ ਨ ਜੀਵਾਈਐ ॥	ਗਉ ੫, ਸੁਖ ੧੩, ੭ : ੪	੨੮੦
ਸੰਤ ਕਾ ਦੋਖੀ ਬਿਗੜ ਰੂਪੁ ਹੋਇ ਜਾਇ ॥	ਗਉ ੫, ਸੁਖ ੧੩, ੭ : ੧	੨੮੦
ਸੰਤ ਕਾ ਦੋਖੀ ਭੂਖਾ ਨਹੀ ਰਾਜੈ ॥	ਗਉ ੫, ਸੁਖ ੧੩, ੬ : ੩	੨੮੦
ਸੰਤ ਕਾ ਦੋਖੀ ਮਹਾ ਅਹੰਕਾਰੀ ॥	ਗਉ ੫, ਸੁਖ ੧੩, ੪ : ੫	੨੮੦
ਸੰਤ ਕਾ ਦੋਖੀ ਰਾਜ ਤੇ ਟਾਲਿ ॥	ਗੋਂਡ ੫, ੧੯, ੨ : ੪	੮੬੭
ਸੰਤ ਕਾ ਨਿੰਦਕੁ ਅਕਾਸ ਤੇ ਟਾਰਉ ॥	ਗੋਂਡ ੫, ੧੯, ੧ : ੨	੮੬੭
ਸੰਤ ਕਾ ਨਿੰਦਕੁ ਖਿਨੁ ਟਿਕਨੁ ਨ ਪਾਈ ॥	ਗਉ ੫, ਸੁਖ ੧੩, ੩ : ੨	੨੮੦
ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ ॥	ਗਉ ੫, ਸੁਖ ੧੩, ੩ : ੬	੨੮੦
ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ ॥	ਗਉ ੫, ਸੁਖ ੧੩, ੩ : ੪	੨੮੦
ਸੰਤ ਕਾ ਨਿੰਦਕੁ ਮਹਾ ਅਤਤਾਈ ॥	ਗਉ ੫, ਸੁਖ ੧੩, ੩ : ੧	੨੮੦
ਸੰਤ ਕਾ ਨਿੰਦਕੁ ਮਹਾ ਹਤਿਆਰਾ ॥	ਗਉ ੫, ਸੁਖ ੧੩, ੩ : ੩	੨੮੦
ਸੰਤ ਕਾ ਨਿੰਦਕੁ ਰਾਜ ਤੇ ਹੀਨੁ ॥	ਗਉ ੫, ਸੁਖ ੧੩, ੩ : ੫	੨੮੦
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ ॥	ਸੋਰ ੫, ੫੩, ੨ : ੧	੬੨੨
ਸੰਤ ਕਾ ਲੀਆ ਧਰਤਿ ਬਿਦਾਰਉ ॥	ਗੋਂਡ ੫, ੧੯, ੧ : ੧	੮੬੭

ਸੰਤ ਕੀ ਸੇਵਾ ਨਾਮੁ ਧਿਆਈਐ ॥	ਗਉ ਪ, ਸੁਖ ੨, ੮ : ੮	-	੨੬੫
ਸੰਤ ਕੀ ਠਿਠਕੀ ਫਿਰੈ ਬਿਚਾਰੀ ॥	ਗੋਂਡ ਕਬ, ੭, ੨ : ੪	-	੮੭੧
ਸੰਤ ਕੀ ਦੂਖਨਾ ਸੁਖ ਤੇ ਟਰੈ ॥	ਗਉ ਪ, ਸੁਖ ੧੩, ੪ : ੮	-	੨੮੦
ਸੰਤ ਕੀ ਧੂਰਿ ਮਿਟੇ ਅਘ ਕੋਟ ॥	ਗਉ ਪ, ੧੫੫, ੧ : ੧	-	੧੮੯
ਸੰਤ ਕੀ ਧੂਰਿ ਲਾਗੀ ਮੇਰੈ ਮਾਥੇ ॥	ਰਾਮ ਪ, ੪੬, ੨ : ੩	-	੮੯੮
ਸੰਤ ਕੀ ਨਿੰਦਾ ਸਾਕਤ ਕੀ ਪੂਜਾ ਐਸੀ ਦ੍ਰਿੜੀ ਬਿਪਰੀਤਿ ॥	ਧਨਾ ਪ, ੯, ੧ : ੨	-	੬੭੩
ਸੰਤ ਕੀ ਨਿੰਦਾ ਕਰਹੁ ਨ ਕੋਇ ॥	ਗੋਂਡ ਪ, ੧੮, ੩ : ੧	-	੮੬੭
ਸੰਤ ਕੀ ਨਿੰਦਾ ਜੋਨੀ ਭਵਨਾ ॥	ਭੈਰ ਪ, ੩੩, ੧ : ੧	-	੧੧੪੫
ਸੰਤ ਕੀ ਨਿੰਦਾ ਦੂਖ ਸਹਾਮ ॥	ਭੈਰ ਪ, ੩੩, ੧ : ੩	-	੧੧੪੫
ਸੰਤ ਕੀ ਨਿੰਦਾ ਦੋਖ ਮਹਿ ਦੋਖੁ ॥	ਗਉ ਪ, ਸੁਖ ੧੩, ੩ : ੯	-	੨੮੦
ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥	ਗਉ ਪ, ਸੁਖ ੧੩, ੧੩ ਸ: ੨	-	੨੭੯
ਸੰਤ ਕੀ ਨਿੰਦਾ ਰੋਗੀ ਕਰਨਾ ॥	ਭੈਰ ਪ, ੩੩, ੧ : ੨	-	੧੧੪੫
ਸੰਤ ਕੀ ਰੇਨ ਹੋਇ ਹਾਂ ॥	ਆਸਾ ਪ, ੧੬੨, ੨ : ੪	-	੪੧੦
ਸੰਤ ਕੇ ਹਤੇ ਕਉ ਰਖੈ ਨ ਕੋਇ ॥	ਗਉ ਪ, ਸੁਖ ੧੩, ੧ : ੭	-	੨੭੯
ਸੰਤ ਕੇ ਦੂਖਨ ਤੇ ਮੁਖੁ ਭਵੈ ॥	ਗਉ ਪ, ਸੁਖ ੧੩, ੨ : ੧	-	੨੭੯
ਸੰਤ ਕੇ ਦੋਖੀ ਕਉ ਉਦਿਆਨ ਭ੍ਰਮਾਈਐ ॥	ਗਉ ਪ, ਸੁਖ ੧੩, ੫ : ੩	-	੨੮੦
ਸਤ ਕੇ ਦੋਖੀ ਕਉ ਅਵਰੁ ਨ ਰਾਖਨਹਾਰੁ ॥	ਗਉ ਪ, ਸੁਖ ੧੩, ੫ : ੯	-	੨੮੦
ਸੰਤ ਕੇ ਦੋਖੀ ਕਉ ਸਭ ਤਿਆਗੈ ॥	ਗਉ ਪ, ਸੁਖ ੧੩, ੪ : ੪	-	੨੮੦
ਸੰਤ ਕੇ ਦੋਖੀ ਕਉ ਡਾਨੁ ਲਾਗੈ ॥	ਗਉ ਪ, ਸੁਖ ੧੩, ੪ : ੩	-	੨੮੦
ਸਤ ਕੇ ਦੋਖੀ ਕਉ ਦਰਗਹ ਮਿਲੈ ਸਜਾਇ ॥	ਗਉ ਪ, ਸੁਖ ੧੩, ੭ : ੨	-	੨੮੦
ਸੰਤ ਕੇ ਦੋਖੀ ਕਉ ਨਾਹੀ ਠਾਉ ॥	ਗਉ ਪ, ਸੁਖ ੧੩, ੪ : ੯	-	੨੮੦
ਸੰਤ ਕੇ ਦੋਖੀ ਕੀ ਜੜ ਕਿਛੁ ਨਾਹਿ ॥	ਗਉ ਪ, ਸੁਖ ੧੩, ੫ : ੭	-	੨੮੦
ਸੰਤ ਕੇ ਦੋਖੀ ਕੀ ਪੁਜੈ ਨ ਆਸਾ ॥	ਗਉ ਪ, ਸੁਖ ੧੩, ੭ : ੫	-	੨੮੦
ਸੰਤ ਕੇ ਨਿੰਦਕ ਕਉ ਸਦਾ ਬਿਜੋਗ ॥	ਗਉ ਪ, ਸੁਖ ੧੩, ੩ : ੮	-	੨੮੦
ਸੰਤ ਕੇ ਨਿੰਦਕ ਕਉ ਸਰਬ ਰੋਗ ॥	ਗਉ ਪ, ਸੁਖ ੧੩, ੩ : ੭	-	੨੮੦
ਸੰਤ ਕੈ ਊਪਰਿ ਦੇਇ ਪ੍ਰਭੁ ਹਾਥ ॥	ਗੋਂਡ ਪ, ੧੮, ੨ : ੧	-	੮੬੭
ਸੰਤ ਕੈ ਸੰਗਿ ਬਸੈ ਦਿਨੁ ਰਾਤਿ ॥	ਗੋਂਡ ਪ, ੧੮, ੨ : ੨	-	੮੬੭
ਸੰਤ ਕੈ ਸੰਗਿ ਮਿਟਿਆ ਅਹੰਕਾਰੁ ॥	ਗਉ ਪ, ੧੧੫, ੨ : ੧	-	੧੮੯
ਸੰਤ ਕੈ ਸੰਗਿ ਰਾਮ ਰੰਗ ਕੇਲ ॥	ਰਾਮ ਪ, ੨੮, ੧ : ੧	-	੮੯੧
ਸਤ ਕੈ ਖਟਿਐ ਦੂਖੁ ਨਹੀ ਪਾਇਆ ॥	ਆਸਾ ਪ, ੬, ੩ : ੩	-	੩੭੨
ਸੰਤ ਕੈ ਦੂਖਨਿ ਆਰਜਾ ਘਟੈ ॥	ਗਉ ਪ, ਸੁਖ ੧੩, ੧ : ੧	-	੨੭੯
ਸੰਤ ਕੈ ਦੂਖਨਿ ਸਭੁ ਕੋ ਛਲੈ ॥	ਗਉ ਪ, ਸੁਖ ੧੩, ੨ : ੬	-	੨੭੯
ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥	ਗਉ ਪ, ਸੁਖ ੧੩, ੧ : ੩	-	੨੭੯
ਸੰਤ ਕੈ ਦੂਖਨਿ ਸੋਭਾ ਤੇ ਹੀਨ ॥	ਗਉ ਪ, ਸੁਖ ੧੩, ੧ : ੬	-	੨੭੯
ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥	ਗਉ ਪ, ਸੁਖ ੧੩, ੧ : ੨	-	੨੭੯
ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥	ਗਉ ਪ, ਸੁਖ ੧੩, ੨ : ੭	-	੨੭੯
ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥	ਗਉ ਪ, ਸੁਖ ੧੩, ੨ : ੪	-	੨੭੯
ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥	ਗਉ ਪ, ਸੁਖ ੧੩, ੧ : ੮	-	੨੭੯
ਸੰਤ ਕੈ ਦੂਖਨਿ ਨਰਕ ਮਹਿ ਪਾਇ ॥	ਗਉ ਪ, ਸੁਖ ੧੩, ੧ : ੪	-	੨੭੯
ਸੰਤ ਕੈ ਦੂਖਨਿ ਨੀਚੁ ਨੀਚਾਇ ॥	ਗਉ ਪ, ਸੁਖ ੧੩, ੨ : ੮	-	੨੭੯
ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥	ਗਉ ਪ, ਸੁਖ ੧੩, ੧ : ੫	-	੨੭੯
ਸੰਤ ਕੈ ਦੋਖਿ ਨ ਤ੍ਰਿਸਟੈ ਕੋਇ ॥	ਗਉ ਪ, ਸੁਖ ੧੩, ੭ : ੭	-	੨੮੦
ਸੰਤ ਕ੍ਰਿਪਾ ਤੇ ਅਨਦਿਨੁ ਜਾਗਿ ॥	ਗਉ ਪ, ਸੁਖ ੧, ੬ : ੯	-	੨੬੩
ਸੰਤ ਕ੍ਰਿਪਾ ਤੇ ਹਿਰਦੈ ਵਾਸੈ ਦੂਜਾ ਭਾਉ ਮਿਟਾਵਣਾ ॥	ਮਾਰੂ ਪ, ਅਸ ੫, ੨ : ੧	-	੧੦੧੮
ਸੰਤ ਕ੍ਰਿਪਾ ਤੇ ਜਪੀਐ ਨਾਮੁ ॥	ਗਉ ਪ, ੧੧੫, ੧* : ੨	-	੧੮੯
ਸੰਤ ਕ੍ਰਿਪਾ ਤੇ ਜਮ ਤੇ ਛੁਟੈ ॥	ਗਉ ਪ, ਸੁਖ ੨੪, ੭ : ੮	-	੨੯੬
ਸੰਤ ਕ੍ਰਿਪਾ ਤੇ ਮਿਟੇ ਮੋਹ ਭਰਮ ॥	ਗਉ ਪ, ੯੧, ੩ : ੧	-	੧੮੩

ਸੰਤ ਚਰਨ ਧਰਉ ਮਾਥੈ ਚਾਂਦਨਾ ਗ੍ਰਿਹਿ ਹੋਇ ਅੰਧੇਰੈ ॥	ਕਾਨ ੫, ੧੯, ੨ : ੧	-	੧੩੦੧
ਸੰਤ ਚੀ ਸੰਗਤਿ ਸੰਤ ਕਥਾ ਰਸੁ ॥	ਆਸਾ ਰਵਿ, ੨, ੧*: ੧	-	੪੮੬
ਸੰਤ ਚੁਗਹਿ ਨਿਤ ਗੁਰਮੁਖਿ ਹੋਈ ॥	ਮਾਝ ੩, ਅਸ ੩੨, ੪ : ੨	-	੧੨੮
ਸੰਤ ਜਨ ਸਿਉ ਪ੍ਰੀਤਿ ਬਨਿ ਆਈ ॥	ਗਉ ੪, ੪੦, ੪ : ੧	-	੧੬੪
ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ ॥	ਸਿਰੀ ੫, ੧੦੦, ੧ : ੧	-	੫੨
ਸੰਤ ਜਨਹੁ ਮਿਲਿ ਭਾਈਹੋ ਸਚਾ ਨਾਮੁ ਸਮਾਲਿ ॥	ਸਿਰੀ ੫, ੯੦, ੧ : ੧	-	੪੯
ਸੰਤ ਜਨਾ ਸਿਉ ਸੰਗੁ ਪਾਈਐ ਵਡੈ ਪੁਨ ॥	ਜੈਤ ੫, ਵਾਰ, ੧੭ : ੪	-	੭੦੯
ਸੰਤ ਜਨਾ ਸਿਉ ਸਦਾ ਸੰਗੁ ॥	ਬਸੰ ੫, ੧੧, ੧*: ੨	-	੧੧੮੩
ਸੰਤ ਜਨਾਂ ਸੁਨਹਿ ਸੁਭ ਬਚਨ ॥	ਗਉ ੫, ਸੁਖ ੨੩, ੪ : ੩	-	੨੯੪
ਸੰਤ ਜਨਾਂ ਹਰਿ ਧਨੁ ਜਸੁ ਪਿਆਰਾ ॥	ਮਾਰੂ ੧, ਸੋਲਾ ੨੨, ੬ : ੧	-	੧੦੪੩
ਸੰਤ ਜਨਾ ਹਰਿ ਮੰਤ੍ਰੁ ਦ੍ਰਿੜਾਇਆ ਹਰਿ ਸਾਜਨ ਵਸਗਤਿ ਕੀਨੇ ਰਾਮ ॥	ਸੂਹੀ ੫, ਛੰਤ ੮, ੨ : ੧	-	੭੮੨
ਸੰਤ ਜਨਾ ਹਰਿ ਮੇਲੁ ਹਰਿ ਪਾਇਆ ਵਡਭਾਗੀਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੩ : ੨	-	੭੭੪
ਸੰਤ ਜਨਾ ਕਉ ਜਮੁ ਜੋਹਿ ਨ ਸਾਕੈ ਰਤੀ ਅੰਚ ਦੂਖ ਨ ਲਾਈ ॥	ਭੈਰ ੩, ਅਸ ੨, ੨ : ੧	-	੧੧੫੫
ਸੰਤ ਜਨਾ ਕਉ ਮਿਲਿ ਰਹੈ ਧਨੁ ਧਨੁ ਜਸੁ ਗਾਏ ॥	ਆਸਾ ੧, ਅਸ ੨੨, ੩ : ੧	-	੪੨੨
ਸੰਤ ਜਨਾ ਕਰਿ ਮੇਲੁ ਗੁਰਬਾਣੀ ਗਾਵਾਈਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੨ : ੨	-	੭੭੩
ਸੰਤ ਜਨਾ ਕਾ ਸਦਾ ਸਹਾਈ ॥	ਰਾਮ ੫, ੫੦, ੪ : ੩	-	੮੯੮
ਸੰਤ ਜਨਾ ਕਾ ਹਰਿ ਜੀਉ ਰਾਖਾ ਦੈਤੈ ਕਾਲੁ ਨੇੜਾ ਆਇਆ ॥	ਭੈਰ ੩, ੨੧, ੪ : ੨	-	੧੧੩੩
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥	ਬਿਲਾ ੫, ੪੪, ੧*: ੧	-	੮੧੧
ਸੰਤ ਜਨਾ ਕਾ ਨਿਰਮਲ ਮੰਤ ॥	ਗਉ ੫, ਸੁਖ ੧੯, ੧ : ੮	-	੨੮੮
ਸੰਤ ਜਨਾ ਕਾ ਪੇਖਨੁ ਸਭੁ ਬ੍ਰਹਮ ॥	ਗਉ ੫, ਸੁਖ ੨੩, ੪ : ੧	-	੨੯੪
ਸੰਤ ਜਨਾ ਕਾ ਮੁਖੁ ਊਜਲੁ ਕੀਨਾ ॥	ਬਿਲਾ ੫, ੧੨, ੧*: ੧	-	੮੦੪
ਸੰਤ ਜਨਾ ਕੀ ਊਚੀ ਬਾਨੀ ॥	ਕਾਨ ੫, ੧੩, ੨ : ੧	-	੧੩੦੦
ਸੰਤ ਜਨਾ ਕੀ ਹਰਿ ਪੈਜ ਰਖਾਈ ਭਗਤਿ ਵਛਲੁ ਅੰਗੀਕਾਰੁ ਕਰਈਆ ॥	ਬਿਲਾ ੪, ਅਸ ੪, ੮ : ੧	-	੮੩੫
ਸੰਤ ਜਨਾ ਕੀ ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥	ਗੂਜ ੪, ਅਸ ੧, ੫ : ੨	-	੫੦੭
ਸੰਤ ਜਨਾ ਕੀ ਚਰਣੀ ਲਾਗੁ ॥	ਗਉ ੫, ੭੩, ੨ : ੪	-	੧੭੭
ਸੰਤ ਜਨਾ ਕੀ ਜਾਤਿ ਹਰਿ ਸੁਆਮੀ ਤੁਮ੍ ਠਾਕੁਰ ਹਮ ਸਾਂਗੀ ॥	ਧਨਾ ੪, ੨, ੨ : ੧	-	੬੬੭
ਸੰਤ ਜਨਾ ਕੀ ਧੂਰਿ ਮਸਤਕਿ ਲਾਇਆ ॥	ਸੋਰ ੪, ਵਾਰ, ੨੬ : ੪	-	੬੫੨
ਸੰਤ ਜਨਾ ਕੀ ਧੂਰਿ ਮਨ ਮੰਗੈ ॥	ਗਉ ੫, ਸੁਖ ੨੪, ੧ : ੬	-	੨੯੫
ਸੰਤ ਜਨਾਂ ਕੀ ਧੂੜਿ ਨਿਤ ਬਾਂਛਹਿ ਨਾਮੁ ਸਚੇ ਕਾ ਗਹਣਾ ॥	ਮਾਝ ੫, ੫੦, ੩ : ੩	-	੧੦੯
ਸੰਤ ਜਨਾ ਕੀ ਨਿੰਦਾ ਕਰਹਿ ਦੁਸਟੁ ਦੈਤੁ ਚਿੜਾਇਆ ॥	ਭੈਰ ੩, ੨੧, ੩ : ੨	-	੧੧੩੩
ਸੰਤ ਜਨਾ ਕੀ ਨਿੰਦਾ ਵਿਆਪਸਿ ਪਸੂ ਭਏ ਕਦੇ ਹੋਹਿ ਨ ਨੀਕੇ ॥	ਭੈਰ ੧, ੪, ੨ : ੨	-	੧੧੨੬
ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਰਿ ਨ ਪਾਰੀ ॥	ਗੂਜ ੪, ਅਸ ੧, ੬ : ੨	-	੫੦੭
ਸੰਤ ਜਨਾ ਕੀ ਪਗ ਪੰਕਜ ਧੂਰਿ ॥	ਬਸੰ ੩, ੭, ੩ : ੪	-	੧੧੭੪
ਸੰਤ ਜਨਾ ਕੀ ਪਗ ਪੰਕਜ ਧੂਰਿ ॥	ਬਸੰ ੩, ੮, ੧ : ੨	-	੧੧੭੪
ਸੰਤ ਜਨਾ ਕੀ ਬਹੁਤੁ ਬਹੁ ਸੋਭਾ ਜਿਨ ਉਰਿ ਧਾਰਿਓ ਹਰਿ ਰਸਿਕ ਰਸਾਕ ॥	ਕਾਨ ੪, ੪, ੨ : ੧	-	੧੨੯੫
ਸੰਤ ਜਨਾ ਕੀ ਬਾਛਉ ਧੂਰਿ ॥	ਤਿਲੰ ੫, ੨, ੪ : ੪	-	੭੨੪
ਸੰਤ ਜਨਾ ਕੀ ਰੇਣੁਕਾ ਲੈ ਮਾਥੈ ਲਾਵਉ ॥	ਬਿਲਾ ੫, ੪੫, ੧*: ੨	-	੮੧੨
ਸੰਤ ਜਨਾ ਕੀ ਰੇਨੁ ਮਨਿ ਭਾਈ ਮਿਲਿ ਹਰਿ ਜਨ ਹਰਿ ਨਿਸਤਾਰੇ ॥	ਨਟ ੪, ਅਸ ੫, ੫ : ੨	-	੯੮੩
ਸੰਤ ਜਨਾ ਕੀ ਲੇਹੁ ਮਤੇ ॥	ਭੈਰ ੫, ੫, ੧*: ੧	-	੧੧੩੬
ਸੰਤ ਜਨਾ ਕੇ ਹਰਿ ਜੀਉ ਕਾਰਜ ਸਵਾਰੇ ॥	ਭੈਰ ੩, ੨੦, ੫ : ੧	-	੧੧੩੩
ਸੰਤ ਜਨਾ ਕੈ ਸੰਗਿ ਹਉਮੈ ਰੋਗੁ ਜਾਇ ॥	ਰਾਮ ੫, ਵਾਰ ੮ ਸ. ੫, ੧ : ੬	-	੯੬੧
ਸੰਤ ਜਨਾ ਕੈ ਸੰਗਿ ਦੂਖੁ ਮਿਟਾਇਆ ॥	ਗੂਜ ੩, ਵਾਰ, ੨੦ : ੪	-	੫੧੭
ਸੰਤ ਜਨਾ ਕੈ ਸੰਗਿ ਮਿਲੁ ਬਉਰੇ ਤਉ ਪਾਵਹਿ ਮੋਖ ਦੁਆਰੁ ॥	ਸਾਰ ੪, ੬, ੩ : ੧	-	੧੨੦੦
ਸੰਤ ਜਨਾ ਕੈ ਹਿਰਦੈ ਸਭਿ ਧਰਮ ॥	ਗਉ ੫, ਸੁਖ ੨੩, ੪ : ੨	-	੨੯੪
ਸੰਤ ਜਨਾ ਕੈ ਮਨਿ ਬਿਸ੍ਰਾਮੁ ॥	ਗਉ ੫, ਸੁਖ ੨, ੫ : ੨	-	੨੬੪
ਸੰਤ ਜਨਾ ਪਹਿ ਕਰਉ ਬੇਨਤੀ ਮਨਿ ਦਰਸਨ ਕੀ ਪਿਆਸਾ ॥	ਮਲਾ ੫, ੯, ੧ : ੨	-	੧੨੬੮
ਸੰਤ ਜਨਾ ਮਸਤਕਿ ਨੀਮਾਣੁ ॥	ਰਾਮ ੫, ੪੬, ੪ : ੨	-	੮੯੭

ਸੰਤ ਜਨਾ ਮਿਲਿ ਹਰਿ ਜਸੁ ਗਾਇਓ ॥	ਬੈਰਾ ੫, ੧, ੧*: ੧	-	੭੨੦
ਸੰਤ ਜਨਾ ਮਿਲਿ ਹਰਿ ਰਸੁ ਪਾਇਆ ਹਰਿ ਮਨਿ ਤਨਿ ਮੀਠ ਲਗਾਨੀ ॥	ਸਾਰ ੪, ੫, ੧ : ੨	-	੧੧੯੯
ਸੰਤ ਜਨਾ ਮਿਲਿ ਕਰਹੁ ਬੀਚਾਰੁ ॥	ਗਉ ੫, ਸੁਖ ੧੯, ੧ : ੧	-	੨੯੮
ਸੰਤ ਜਨਾ ਮਿਲਿ ਪਾਇਆ ਸੁਣਿ ਅਕਥ ਕਥਾ ਮਨਿ ਭਾਣੀ ॥	ਮਾਰੂ ੪, ੫, ੨ : ੨	-	੯੯੭
ਸੰਤ ਜਨਾ ਮਿਲਿ ਪਾਇਆ ਮੇਰੇ ਗੋਵਿਦਾ ਮੇਰਾ ਹਰਿ ਪ੍ਰਭੁ ਸਜਣੁ ਸੈਣੀ ਜੀਉ ॥	ਗਉ ੪, ੬੭, ੨ : ੩	-	੧੭੪
ਸੰਤ ਜਨਾ ਮਿਲਿ ਪਾਈਐ ਰਸਨਾ ਨਾਮੁ ਭਣਾ ॥	ਮਾਝ ੫, ਬਾਰਾ, ੨ : ੨	-	੧੩੩
ਸੰਤ ਜਨਾ ਮਿਲਿ ਬੋਲਹੁ ਰਾਮ ॥	ਗੋਂਡ ੫, ੧੦, ੧*: ੧	-	੮੬੫
ਸੰਤ ਜਨਾ ਮਿਲਿ ਭਾਈਆ ਕਟਿਅੜਾ ਜਮਕਾਲੁ ॥	ਸਿਰੀ ੫, ੯੮, ੧ : ੧	-	੫੨
ਸੰਤ ਜਨਾ ਮਿਲਿ ਮੰਗਲ ਗਾਏ ਹਰਿ ਜੀਉ ਆਪਿ ਸਵਾਰੀ ॥	ਸੂਹੀ ੪, ਛੰਤ ੩, ੪ : ੪	-	੭੭੫
ਸੰਤ ਜਨਾ ਮਿਲਿ ਮੰਗਲੁ ਗਾਇਆ ਦਿਨੁ ਰੈਨਿ ਆਸ ਤੁਮ੍ਾਰੀ ॥	ਸੂਹੀ ੫, ਛੰਤ ੨, ੨ : ੫	-	੭੭੮
ਸੰਤ ਜਨਾ ਮਿਲੁ ਸੰਗਤੀ ਗੁਰਮੁਖਿ ਤੀਰਥੁ ਹੋਇ ॥	ਸੋਰ ੧, ੭, ੨ : ੧	-	੫੯੭
ਸੰਤ ਜਨਾ ਵਡਭਾਗੀ ਪਾਇਆ ਹਰਿ ਕਥੀਐ ਅਕਥ ਕਹਾਣੀ ॥	ਸੂਹੀ ੪, ਛੰਤ ੨, ੩ : ੪	-	੭੭੪
ਸੰਤ ਜਨਾ ਵਿਣੁ ਭਾਈਆ ਹਰਿ ਕਿਨੈ ਨ ਪਾਇਆ ਨਾਉ ॥	ਸਿਰੀ ੪, ਵਣ ੧, ੨ : ੧	-	੮੨
ਸੰਤ ਜਨੀ ਕੀਆ ਉਪਦੇਸੁ ॥	ਬਸੰ ੫, ੧੧, ੨ : ੧	-	੧੧੮੩
ਸੰਤ ਜਪਹਿ ਗੁਰਦੇਉ ਭਗਵੰਤੁ ॥	ਗੋਂਡ ੫, ਅਸ ੧, ੩ : ੨	-	੮੬੯
ਸੰਤ ਜੀਵਹਿ ਜਪਿ ਪ੍ਰਾਨ ਅਧਾਰਾ ॥	ਮਾਰੂ ੫, ੩੨, ੫ : ੨	-	੧੦੦੮
ਸੰਤ ਜੀਵਹਿ ਪ੍ਰਭ ਓਟ ਤੁਮਾਰੀ ॥	ਗਉ ੫, ੮੮, ੧*: ੨	-	੧੮੨
ਸਤਜੁਗਿ ਸਚੁ ਕਹੈ ਸਭੁ ਕੋਈ ॥	ਰਾਮ ੩, ੧, ੧ : ੧	-	੮੮੦
ਸਤਜੁਗਿ ਸਤੁ ਸੰਤੋਖੁ ਸਰੀਰਾ ॥	ਮਾਰੂ ੧, ਸੋਲਾ ੪, ੩ : ੧	-	੧੦੨੩
ਸਤਜੁਗਿ ਸਤੁ ਤੇਤਾ ਜਗੀ ਦੁਆਪਰਿ ਪੂਜਾਚਾਰ ॥	ਗਉ ਰਵਿ, ੧, ੧ : ੧	-	੩੪੬
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥	ਆਸਾ ੪, ਛੰਤ ੧੧, ੧ : ੧	-	੪੪੫
ਸਤਜੁਗਿ ਸਭੁ ਸੰਤੋਖ ਸਰੀਰਾ ਪਗ ਚਾਰੇ ਧਰਮੁ ਧਿਆਨੁ ਜੀਉ ॥	ਆਸਾ ੪, ਛੰਤ ੧੧, ੧ : ੬	-	੪੪੫
ਸਤਜੁਗਿ ਸਾਚੁ ਕਹੈ ਸਭੁ ਕੋਈ ॥	ਮਾਰੂ ੧, ਸੋਲਾ ੪, ੫ : ੧	-	੧੦੨੩
ਸਤਜੁਗਿ ਤੈ ਮਾਣਿਓ ਛਲਿਓ ਬਲਿ ਬਾਵਨ ਭਾਇਓ ॥	ਸਵ ੧, ਕਲ੍ਹ, ੭ : ੧	-	੧੩੯੦
ਸਤਜੁਗਿ ਧਰਮੁ ਪੈਰ ਹੈ ਚਾਰਿ ॥	ਰਾਮ ੩, ੧, ੧ : ੩	-	੮੮੦
ਸਤਜੁਗਿ ਰਥੁ ਸੰਤੋਖ ਕਾ ਧਰਮੁ ਅਗੈ ਰਥਵਾਹੁ ॥	ਆਸਾ ੧, ਵਾਰ ੧੩ ਸ, ੧, ੧ : ੩	-	੪੭੦
ਸਤਜੁਗੁ ਤ੍ਰੇਤਾ ਦੁਆਪਰੁ ਭਣੀਐ ਕਲਿਜੁਗੁ ਊਤਮੋ ਜੁਗਾ ਮਾਹਿ ॥	ਆਸਾ ੫, ੧੪੦, ੩ : ੧	-	੪੦੫
ਸੰਤ ਟਹਲ ਸੋਈ ਹੈ ਲਾਗਾ ਜਿਸੁ ਮਸਤਕਿ ਲਿਖਿਆ ਲਿਖੋਗੁ ॥	ਟੋਡੀ ੫, ੮, ੨ : ੧	-	੭੧੩
ਸੰਤਤ ਹੀ ਸਤਸੰਗਤਿ ਸੰਗ ਸੁਰੰਗ ਰਤੇ ਜਸੁ ਗਾਵਤ ਹੈ ॥	ਸਵ ੪, ਮਥੁ, ੩ : ੧	-	੧੪੦੪
ਸੰਤ ਤੁਝੀ ਤਨੁ ਸੰਗਤਿ ਪ੍ਰਾਨ ॥	ਆਸਾ ਰਵਿ, ੨, ੧ : ੧	-	੪੮੬
ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨ ਖਾਤੇ ॥	ਦੇਵ ੫, ੮, ੧ : ੧	-	੫੨੯
ਸੰਤ ਤ੍ਰਿਪਤਾਸੇ ਹਰਿ ਹਰਿ ਧ੍ਯ੍ਯਾਇ ॥	ਆਸਾ ੫, ੯੭, ੧*: ੧	-	੩੯੪
ਸੰਤ ਦੇਉ ਸੰਦੇਸਾ ਪੈ ਚਰਣਾਰੇ ਜੀਉ ॥	ਗਉ ੫, ੧੬੭*, ੧ : ੩	-	੨੧੭
ਸੰਤ ਦੋਖੀ ਕਾ ਥਾਉ ਕੋ ਨਾਹਿ ॥	ਗਉ ੫, ਸੁਖ ੧੩, ੨ : ੯	-	੨੭੯
ਸੰਤ ਧੂਰਿ ਪਾਈਐ ਵਡਭਾਗੀ ॥	ਗਉ ੫, ੧੩੯, ੪ : ੧	-	੧੯੩
ਸੰਤਨ ਅਵਰ ਨ ਕਾਹੂ ਜਾਨੀ ॥	ਟੋਡੀ ੫, ੧, ੧*: ੧	-	੭੧੧
ਸੰਤਨ ਸੰਗਿ ਕਬੀਰਾ ਬਿਗਰਿਓ ॥	ਭੈਰ ਕਬ, ੫, ੪ : ੧	-	੧੧੫੮
ਸੰਤਨ ਸੰਗਿ ਜਾਤਾ ਪੁਰਖੁ ਬਿਧਾਤਾ ਘਟਿ ਘਟਿ ਨਦਰਿ ਨਿਹਾਲਿਆ ॥	ਕੇਦਾ ੫, ਛੰਤ ੧, ੧ : ੩	-	੧੧੨੨
ਸੰਤਨ ਸੰਤ ਸਾਧ ਮਿਲਿ ਰਹੀਐ ਗੁਣ ਬੋਲਹਿ ਪਰਉਪਕਾਰੇ ॥	ਨਟ ੪, ਅਸ ੬, ੬ : ੧	-	੯੮੩
ਸੰਤਨ ਸਿਉ ਹਮ ਲਾਹਾ ਖਾਟਿਆ ਹਰਿ ਭਗਤਿ ਭਰੇ ਭੰਡਾਰਾ ॥	ਸੋਰ ੫, ੧੯, ੨ : ੨	-	੬੧੪
ਸੰਤਨ ਸਿਉ ਬੋਲੇ ਉਪਕਾਰੀ ॥	ਗੋਂਡ ਕਬ, ੧, ੨ : ੧	-	੮੭੦
ਸੰਤਨ ਸਿਉ ਮੇਰੀ ਲੇਵਾ ਦੇਵੀ ਸੰਤਨ ਸਿਉ ਬਿਉਹਾਰਾ ॥	ਸੋਰ ੫, ੧੯, ੨ : ੧	-	੬੧੪
ਸੰਤਨ ਹਥਿ ਰਾਖੀ ਕੂੰਜੀ ॥	ਰਾਮ ੫, ੩੫, ੨ : ੪	-	੮੯੩
ਸੰਤਨ ਕਉ ਅਨਦੁ ਸਗਲ ਹੀ ਜਾਈ ॥	ਧਨਾ ੫, ੩੩, ੧*: ੧	-	੬੭੯
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥	ਬਿਲਾ ੫, ੪੪, ੨ : ੧	-	੮੧੧
ਸੰਤਨ ਕੀ ਓਟ ਆਪੇ ਆਪਿ ॥	ਮਾਰੂ ੫, ੯, ੧*: ੧	-	੧੦੦੧
ਸੰਤਨ ਕੀ ਸਰਣਾਈ ਪੜਿਆ ॥	ਮਾਰੂ ੫, ਸੋਲਾ ੭, ੧੨ : ੧	-	੧੦੭੮

ਸੰਤਨ ਕੀ ਸੁਣਿ ਸਾਚੀ ਸਾਖੀ ॥	ਰਾਮ ਪ, ੩੬, ੪ : ੧	੮੯੪
ਸੰਤਨ ਕੀ ਟਹਲ ਸੰਤ ਕਾ ਕੰਮੁ ॥	ਰਾਮ ਪ, ੨੬, ੪ : ੪	੮੯੧
ਸੰਤਨ ਕੀ ਮਹਿਮਾ ਕਵਨ ਵਖਾਨਉ ॥	ਗਉ ਪ, ੮੬, ੪ : ੧	੧੮੧
ਸੰਤਨ ਕੀ ਮਨ ਟੇਕ ਟਿਕਾਈ ॥	ਗਉ ਪ, ਬਾਅ, ੨੩ : ੬	੨੫੫
ਸੰਤਨ ਕੀ ਮੋਹਿ ਬਹੁਤੁ ਪਿਆਸ ॥	ਮਾਲੀ ਪ, ੪, ੩ : ੨	੯੮੭
ਸੰਤਨ ਕੀ ਰੇਣੁ ਨਾਨਕ ਦਾਨੁ ਪਾਇਆ ॥	ਸਿਰੀ ਪ, ੯੬, ੪ : ੨	੫੧
ਸੰਤਨ ਕੇ ਹਮ ਉਲਟੇ ਸੇਵਕ ਭਗਤਨ ਤੇ ਡਰਪਾਵਉ ॥	ਧਨਾ ਨਾਮ, ੨, ੨ : ੨	੬੯੩
ਸੰਤਨ ਕੇ ਕਾਰਜ ਸਗਲ ਸਵਾਰੇ ॥	ਸੋਰ ਪ, ੯੪, ੧*: ੧	੬੩੧
ਸੰਤਨ ਕੇ ਪ੍ਰਾਣ ਅਧਾਰ ॥	ਰਾਮ ਪ, ੩੮, ੩ : ੩	੮੯੫
ਸੰਤਨ ਕੇ ਬੰਧਨ ਕਾਟੇ ਹਰਿ ਰਾਇ ॥	ਗਉ ਪ, ੮੮, ਪ : ੧	੧੮੨
ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥	ਬਿਲਾ ਪ, ੫੦, ੧*: ੨	੮੧੩
ਸੰਤਨ ਕੈ ਸੰਗਿ ਰਾਮ ਗੁਨ ਗਾਉ ॥	ਗੋਂਡ ਪ, ੨੨, ੧ : ੨	੮੬੯
ਸੰਤਨ ਕੈ ਸੁਨੀਅਤ ਪ੍ਰਭ ਕੀ ਬਾਤ ॥	ਬਿਲਾ ਪ, ੮੪, ੧*: ੧	੮੨੦
ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕ੍ਰਿਪਾਲ ਲਬਧਿ ਅਪਨੀ ਪਾਈ ॥	ਸਾਰ ਪ, ੧੩੨, ੧ : ੧	੧੨੩੦
ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥	ਗਉ ਪ, ਸੁਖ ੧੩, ੨ : ੩	੨੭੯
ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥	ਗਉ ਪ, ਸੁਖ ੧੩, ੨ : ੨	੨੭੯
ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥	ਗਉ ਪ, ਸੁਖ ੧੩, ੨ : ੫	੨੭੯
ਸੰਤਨ ਕੈ ਪਰਸਾਦਿ ਅਗਾਧਿ ਕੰਠੇ ਲਗਿ ਸੋਹਿਆ ਜੀਉ ॥	ਸਿਰੀ ਪ, ਛੰਤ ੩, ੪ : ੨	੮੧
ਸੰਤਨ ਕੈ ਪਰਸਾਦਿ ਹਰਿ ਹਰਿ ਪਾਇਆ ਰਾਮ ॥	ਬਿਹਾ ਪ, ੭, ੪ : ੧	੫੪੩
ਸੰਤਨ ਕੈ ਮਨਿ ਮਹਾ ਅਨੰਦੁ ॥	ਗੋਂਡ ਪ, ਅਸ ੧, ੩ : ੧	੮੬੯
ਸੰਤਨ ਕੈ ਬਲਿਹਾਰੈ ਜਾਉ ॥	ਗੋਂਡ ਪ, ੨੨, ੧ : ੧	੮੬੯
ਸੰਤਨ ਧੂਰਿ ਸਰਬ ਨਿਧਾਨ ॥	ਗਉ ਪ, ੮੯, ੪ : ੨	੧੮੨
ਸੰਤਨ ਪਹਿ ਆਪਿ ਉਧਾਰਨ ਆਇਓ ॥	ਕਾਨ ਪ, ੭, ੧*: ੧	੧੨੯੯
ਸੰਤਨ ਪਰਸਨ ਬਲਿਹਾਰੀ ਦਰਸਨ ਨਾਨਕ ਸੁਖਿ ਸੁਖਿ ਸੋਇਨਾ ॥	ਆਸਾ ਪ, ੧੪੪, ੩ : ੧	੪੦੭
ਸੰਤਨ ਬਿਨੁ ਅਵਰੁ ਨ ਦਾਤਾ ਬੀਆ ॥	ਸੋਰ ਪ, ੭, ੧*: ੧	੬੧੦
ਸੰਤਨ ਮੋ ਕਉ ਹਰਿ ਮਾਰਗਿ ਪਾਇਆ ॥	ਮਾਝ ਪ, ੨੧, ੪ : ੧	੧੦੦
ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ ॥	ਸੋਰ ਪ, ੧੯, ੩ : ੧	੬੧੪
ਸੰਤ ਪਗ ਧੋਈਐ ਹਾਂ ॥	ਆਸਾ ਪ, ੧੬੧, ੧ : ੧	੪੧੦
ਸੰਤ ਪਿਆਰੇ ਸਚੈ ਧਾਰੇ ਵਡਭਾਗੀ ਦਰਸਨੁ ਪਾਵਣਿਆ ॥	ਮਾਝ ਪ, ਅਸ ੩੫, ੧*: ੨	੧੩੦
ਸੰਤ ਪਿਆਰੇ ਕਾਰਜ ਸਾਰੇ ਨਮਸਕਾਰ ਕਰਿ ਲਗੇ ਸੇਵਾ ॥	ਆਸਾ ਪ, ਛੰਤ ੧, ੨ : ੩	੪੫੨
ਸੰਤ ਪਿਆਰੇ ਪਾਰਬ੍ਰਹਮ ਨਾਨਕ ਹਰਿ ਅਗਮ ਅਗਾਹੁ ॥	ਬਿਹਾ ੪, ਵਾਰ, ੨੦ : ੫	੫੫੬
ਸਤ ਪੁਰਖ ਕੀ ਤਪਾ ਨਿੰਦਾ ਕਰੈ ਸੰਸਾਰੈ ਕੀ ਉਸਤਤੀ ਵਿਚਿ ਹੋਵੈ ਏਤੁ ਦੋਖੈ ਤਪਾ ਦਯਿ ਮਾਰਿਆ ॥	ਗਉ ੪, ਵਾਰ ੩੦ ਸ, ੪, ੧ : ੬	੩੧੫
ਸੰਤ ਪ੍ਰਸਾਦਿ ਸਗਲ ਦੁਖ ਮਿਟੇ ॥	ਗਉ ਪ, ੯੧, ੨ : ੩	੧੮੩
ਸੰਤ ਪ੍ਰਸਾਦਿ ਸਗਲ ਫਲ ਪਾਏ ॥	ਗੋਂਡ ਪ, ੧੨, ੧ : ੪	੮੬੫
ਸੰਤ ਪ੍ਰਸਾਦਿ ਹਰਿ ਕੀਰਤਨੁ ਗਾਉ ॥	ਗਉ ਪ, ੯੧, ੨ : ੨	੧੮੩
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥	ਕਾਨ ਪ, ੨੭, ੨ : ੧	੧੩੦੩
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਈ ॥	ਪ੍ਰਭਾ ਪ, ੭, ੨ : ੨	੧੩੩੯
ਸੰਤ ਪ੍ਰਸਾਦਿ ਹਰਿ ਜਾਪੀਐ ॥	ਗਉ ਪ, ੧੪੫*, ੨ : ੧	੨੧੧
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ॥	ਗਉ ਪ, ੧੧੯, ੧ : ੧	੧੮੯
ਸੰਤ ਪ੍ਰਸਾਦਿ ਹਰਿ ਨਾਮੁ ਧਿਆਇਆ ਸਰਬ ਕੁਸਲ ਤਬ ਥੀਆ ॥	ਸੋਰ ਪ, ੭, ੧ : ੨	੬੧੦
ਸੰਤ ਪ੍ਰਸਾਦਿ ਕਮਲ ਬਿਗਸੈ ਗੋਬਿੰਦ ਭਜਉ ਪੇਖਿ ਨੇਰੈ ॥	ਕਾਨ ਪ, ੧੬, ੩ : ੧	੧੩੦੧
ਸੰਤ ਪ੍ਰਸਾਦਿ ਕਮਲੁ ਬਿਗਸਾਇਆ ॥	ਰਾਮ ਪ, ੨੮, ੨ : ੪	੮੯੧
ਸੰਤ ਪ੍ਰਸਾਦਿ ਕਿਲਵਿਖ ਸਭਿ ਗਏ ॥	ਗੋਂਡ ਪ, ੨੨, ੧ : ੩	੮੬੯
ਸੰਤ ਪ੍ਰਸਾਦਿ ਗਾਏ ਗੁਨ ਸਾਗਰ ਜਨਮ ਜਨਮ ਕੋ ਜਾਤ ਬਹੋਰਾ ॥	ਗਉ ਪ, ੧੨੧*, ੨ : ੧	੨੦੪
ਸੰਤ ਪ੍ਰਸਾਦਿ ਜਨਮ ਮਰਣ ਤੇ ਛੋਟ ॥	ਗਉ ਪ, ੧੧੫, ੧ : ੨	੧੮੯

ਸੰਤ ਪ੍ਰਸਾਦਿ ਜਪਿਆ ਅਬਿਨਾਸੀ ॥	ਰਾਮ ੫, ੪੬, ੨ : ੨	-	੮੯੭
ਸੰਤ ਪ੍ਰਸਾਦਿ ਜਪੈ ਹਰਿ ਨਾਉ ॥	ਗਉ ੫, ੯੧, ੨ : ੧	-	੧੮੩
ਸੰਤ ਪ੍ਰਸਾਦਿ ਤਰੇ ਕੁਲ ਲੋਗਾ ਨਾਨਕ ਲਿਪਤ ਨ ਮਾਇਓ ॥	ਕਾਨ ੫, ੭, ੪ : ੧	-	੧੨੯੯
ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥	ਬਿਹਾ ੫, ੩, ੪ : ੪	-	੫੪੪
ਸੰਤ ਪ੍ਰਸਾਦਿ ਤਾ ਕੋ ਜਪੀਐ ਨਾਮ ॥	ਆਸਾ ੫, ੬੩, ੩ : ੨	-	੩੮੬
ਸੰਤ ਪ੍ਰਸਾਦਿ ਨਾਨਕ ਹਰਿ ਭੇਟੇ ਮਨ ਤਨ ਸੀਤਲ ਧ੍ਰਾਪੇ ॥	ਗਉ ੫, ੧੩੫*, ੪ : ੨	-	੨੦੯
ਸੰਤ ਪ੍ਰਸਾਦਿ ਨਿਹਚਲੁ ਘਰੁ ਪਾਇਆ ॥	ਸੂਹੀ ੫, ੩੬, ੧ : ੧	-	੭੪੪
ਸੰਤ ਪ੍ਰਸਾਦਿ ਪਰਮ ਪਦੁ ਪਾਇਆ ॥	ਗਉ ੫, ੧੧੦*, ੨ : ੪	-	੨੦੨
ਸੰਤ ਪ੍ਰਸਾਦਿ ਪਾਇਓ ਸਚ ਬੋਹਿਥੁ ਚੜਿ ਲੰਘਉ ਬਿਖੁ ਸੰਸਾਰ ॥	ਸੋਰ ੫, ੩੮, ੧*: ੨	-	੬੧੮
ਸੰਤ ਪ੍ਰਸਾਦਿ ਬੰਧਨ ਤੇ ਛੂਟੇ ॥	ਗਉ ੫, ੯੧, ੨ : ੪	-	੧੮੩
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥	ਟੋਡੀ ੫, ੧੩, ੨ : ੧	-	੭੧੪
ਸੰਤ ਪ੍ਰਸਾਦਿ ਭਇਓ ਪਰਗਾਸੁ ॥	ਗਉ ੫, ੯੨, ੩ : ੩	-	੧੮੩
ਸੰਤ ਪ੍ਰਸਾਦਿ ਭਏ ਕਿਰਪਾਲਾ ਹੋਏ ਆਪਿ ਸਹਾਇ ॥	ਆਸਾ ੫, ੩੧, ੨ : ੧	-	੩੭੮
ਸੰਤ ਪ੍ਰਸਾਦਿ ਭਏ ਮਨ ਨਿਰਮਲ ਹਰਿ ਕੀਰਤਨ ਮਹਿ ਅਨਦਿਨੁ ਜਾਗਾ ॥	ਗਉ ਕਬ, ਥਿਤੀ, ੧*: ੨	-	੩੪੩
ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥	ਟੋਡੀ ੫, ੨੧, ੨ : ੧	-	੭੧੬
ਸੰਤ ਪ੍ਰਸਾਦਿ ਭਲੀ ਬਨੀ ॥	ਆਸਾ ੫, ੭੮, ੧*: ੧	-	੩੮੯
ਸੰਤ ਪ੍ਰਸਾਦਿ ਭੇਟੇ ਪ੍ਰਭੁ ਪੂਰਨ ਜਗਦੀਸੈ ॥	ਬਿਲਾ ੫, ੬੩, ੩ : ੨	-	੮੧੭
ਸੰਤ ਪ੍ਰਸਾਦਿ ਮਹਾ ਸੁਖੁ ਪਾਇਆ ਸਗਲੇ ਬੰਧਨ ਕਾਟੇ ॥	ਧਨਾ ੫, ੧੧, ੫ : ੧	-	੬੭੩
ਸੰਤ ਪ੍ਰਸਾਦਿ ਮਿਲਿਓ ਸੁਖਦਾਤਾ ਬਿਨਸੀ ਹਉਮੈ ਹੂਹ ॥	ਸਾਰ ੫, ੧੧੮, ੨ : ੧	-	੧੨੨੭
ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥	ਟੋਡੀ ੫, ੨੪, ੨ : ੧	-	੭੧੬
ਸੰਤ ਪ੍ਰਸਾਦਿ ਮੇਰੇ ਬਿਖੈ ਹੰਤ ॥	ਮਾਲੀ ੫, ੪, ੩ : ੪	-	੯੮੭
ਸੰਤ ਪ੍ਰਸਾਦਿ ਮੋਹਿ ਕਬਹੂ ਨ ਕੜਦਾ ॥	ਰਾਮ ੫, ੨੧, ੩ : ੨	-	੮੮੯
ਸੰਤ ਪ੍ਰਸਾਦਿ ਮੋ ਕਉ ਨਾਮ ਨਿਵਾਸ ॥	ਗਉ ੫, ੯੦, ੪ : ੪	-	੧੮੩
ਸੰਤ ਪ੍ਰਸਾਦਿ ਵਸੈ ਮਨ ਮਾਹੀ ॥	ਸੂਹੀ ੫, ੨੩, ੩ : ੧	-	੭੪੧
ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ॥	ਗਉ ੫, ਥਿਤੀ, ੧੫ ਸ: ੨	-	੨੯੯
ਸੰਤ ਪ੍ਰਹਲਾਦ ਕੀ ਪੈਜ ਜਿਨਿ ਰਾਖੀ ਹਰਨਾਖਸੁ ਨਖ ਬਿਦਰਿਓ ॥	ਬਿਲਾ ਕਬ, ੪, ੩ : ੨	-	੮੫੬
ਸੰਤ ਪ੍ਰਤਾਪਿ ਸਾਧ ਕੈ ਸੰਗੇ ਹਰਿ ਹਰਿ ਨਾਮੁ ਧਿਆਵਉ ਰੇ ॥	ਆਸਾ ੫, ੬੪, ੧*: ੨	-	੩੮੭
ਸੰਤ ਪ੍ਰਤਾਪਿ ਦੁਰਤੁ ਸਭੁ ਨਸੈ ॥	ਗਉ ੫, ਸੁਖ ੨, ੮ : ੬	-	੨੬੫
ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥	ਸਾਰ ੫, ੧੮, ੨ : ੨	-	੧੨੦੭
ਸੰਤ ਪ੍ਰੇਮ ਮਾਝੈ ਦੀਜੈ ਦੇਵਾ ਦੇਵ ॥	ਆਸਾ ਰਵਿ, ੨, ੧*: ੨	-	੪੮੬
ਸੰਤ ਬਚਨ ਮੇਰੇ ਮਨਹਿ ਮੰਤ ॥	ਮਾਲੀ ੫, ੪, ੩ : ੩	-	੯੮੭
ਸੰਤ ਬਿਹਾਵੈ ਹਰਿ ਜਸੁ ਕਰਤੇ ॥	ਰਾਮ ੫, ਅਸ ੩, ੬ : ੪	-	੯੧੪
ਸੰਤ ਬਿਹਾਵੈ ਹਰਿ ਜਸੁ ਗਾਵਤ ॥	ਰਾਮ ੫, ਅਸ ੩, ੫ : ੪	-	੯੧੪
ਸੰਤ ਬਿਹਾਵੈ ਹਰਿ ਨਾਮ ਅਧਾਰਾ ॥	ਰਾਮ ੫, ਅਸ ੩, ੧ : ੪	-	੯੧੪
ਸੰਤ ਬਿਹਾਵੈ ਹਰਿ ਰਸੁ ਪੀਵਤ ॥	ਰਾਮ ੫, ਅਸ ੩, ੭ : ੪	-	੯੧੪
ਸੰਤ ਬਿਹਾਵੈ ਕੀਰਤਨੁ ਗਾਏ ॥	ਰਾਮ ੫, ਅਸ ੩, ੪ : ੪	-	੯੧੪
ਸੰਤ ਬਿਨਾ ਮੈ ਥਾਉ ਨ ਕੋਈ ਅਵਰ ਨ ਸੂਝੈ ਜਾਵਨਾ ॥	ਮਾਰੂ ੫, ਅਸ ੫, ੬ : ੧	-	੧੦੧੮
ਸੰਤ ਭਗਤ ਹਰਿ ਨਾਮੁ ਅਰਾਧਹਿ ਕਟੀਐ ਜਮ ਕੀ ਫਾਸੀ ਰਾਮ ॥	ਸੂਹੀ ੫, ਛੰਤ ੯, ੨ : ੨	-	੭੮੩
ਸੰਤ ਭਗਤ ਕੀ ਸੰਗਤਿ ਰਾਮੁ ॥	ਆਸਾ ੧, ਅਸ ੯, ੭ : ੨	-	੪੧੬
ਸੰਤ ਭਗਤ ਪਰਵਾਣੁ ਜੋ ਪ੍ਰਭਿ ਭਾਇਆ ॥	ਸੋਰ ੪, ਵਾਰ, ੨੬ : ੧	-	੬੫੨
ਸੰਤ ਭਾਗਿ ਓਹ ਪਾਛੈ ਪਰੈ ॥	ਗੋਂਡ ਕਬ, ੭, ੩ : ੧	-	੮੭੧
ਸੰਤ ਮੰਡਲ ਹਰਿ ਜਸੁ ਕਥਹਿ ਬੋਲਹਿ ਸਤਿ ਸੁਭਾਇ ॥	ਗਉ ੫, ਥਿਤੀ, ੭ ਸ: ੧	-	੨੯੮
ਸੰਤ ਮੰਡਲ ਕਾ ਨਹੀ ਬਿਨਾਸੁ ॥	ਭੈਰ ੫, ੩੭, ੪ : ੧	-	੧੧੪੬
ਸੰਤ ਮੰਡਲ ਕਾ ਨਿਹਚਲ ਆਸਨੁ ॥	ਭੈਰ ੫, ੩੭, ੩ : ੧	-	੧੧੪੬
ਸੰਤ ਮੰਡਲ ਠਾਕੁਰ ਬਿਸ੍ਰਾਮੁ ॥	ਭੈਰ ੫, ੩੭, ੪ : ੩	-	੧੧੪੬
ਸੰਤ ਮੰਡਲ ਮਹਿ ਹਰਿ ਗੁਣਤਾਸੁ ॥	ਭੈਰ ੫, ੩੭, ੪ : ੨	-	੧੧੪੬
ਸੰਤ ਮੰਡਲ ਮਹਿ ਹਰਿ ਮਨਿ ਵਸੈ ॥	ਭੈਰ ੫, ੩੭, ੧ : ੧	-	੧੧੪੬

ਸੰਤ ਮੰਡਲ ਮਹਿ ਜਨਮ ਮਰਣੁ ਰਹੈ ॥	ਭੈਰ ੫, ੩੭, ੨ : ੧	-	੧੧੪੬
ਸੰਤ ਮੰਡਲ ਮਹਿ ਜਮੁ ਕਿਛੂ ਨ ਕਹੈ ॥	ਭੈਰ ੫, ੩੭, ੨ : ੨	-	੧੧੪੬
ਸੰਤ ਮੰਡਲ ਮਹਿ ਦੂਰਤੁ ਸਭੁ ਨਸੈ ॥	ਭੈਰ ੫, ੩੭, ੧ : ੨	-	੧੧੪੬
ਸੰਤ ਮੰਡਲ ਮਹਿ ਨਾਮੁ ਵਖਾਣੀ ॥	ਭੈਰ ੫, ੩੭, ੨ : ੪	-	੧੧੪੬
ਸੰਤ ਮੰਡਲ ਮਹਿ ਨਿਰਮਲ ਕਥਾ ॥	ਭੈਰ ੫, ੩੭, ੩ : ੩	-	੧੧੪੬
ਸੰਤ ਮੰਡਲ ਮਹਿ ਨਿਰਮਲ ਰੀਤਿ ॥	ਭੈਰ ੫, ੩੭, ੧ : ੩	-	੧੧੪੬
ਸੰਤ ਮੰਡਲ ਮਹਿ ਪਾਪ ਬਿਨਾਸਨੁ ॥	ਭੈਰ ੫, ੩੭, ੩ : ੨	-	੧੧੪੬
ਸੰਤ ਮੰਡਲੁ ਤਹਾ ਕਾ ਨਾਉ ॥	ਭੈਰ ੫, ੩੭, ੧*: ੧	-	੧੧੪੬
ਸੰਤ ਮਰਾਲ ਕਰਹਿ ਕੰਤੂਹਲ ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥	ਸਵ ੪, ਮਥੁ, ੪ : ੩	-	੧੪੦੪
ਸੰਤ ਮਾਰਗਿ ਚਲਤ ਪ੍ਰਾਨੀ ਪਤਿਤ ਉਧਰੇ ਮੁਚੈ ॥	ਕੇਦਾ ੫, ੧੫, ੧ : ੧	-	੧੧੨੨
ਸੰਤ ਰਸਨ ਹਰਿ ਨਾਮੁ ਵਖਾਨਾ ॥	ਮਾਝ ੫, ੩੦, ੨ : ੨	-	੧੦੩
ਸੰਤ ਰਸਨ ਵੂਠਾ ਆਪਿ ਤੂਠਾ ਹਰਿ ਰਸਹਿ ਸੇਈ ਮਾਤਿਆ ॥	ਧਨਾ ੫, ਛੰਤ ੧, ੪ : ੩	-	੬੯੧
ਸੰਤ ਰਹਤ ਸੁਨਹੁ ਮੇਰੇ ਭਾਈ ॥	ਆਸਾ ੫, ੮੮, ੧*: ੧	-	੩੯੨
ਸੰਤ ਰਚੇ ਕੇਵਲ ਨਾਮ ਮੁਰਾਰੀ ॥	ਰਾਮ ੫, ਅਸ ੩, ੨ : ੪	-	੯੧੪
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥	ਆਸਾ ੧, ੩੬, ੩ : ੨	-	੩੫੯
ਸਤਰਿ ਸੈਇ ਸਲਾਰ ਹੈ ਜਾ ਕੇ ॥	ਭੈਰ ਕਬ, ੧੫, ੧ : ੧	-	੧੧੬੧
ਸਤਰਿ ਕਾਬਾ ਘਟ ਹੀ ਭੀਤਰਿ ਜੇ ਕਰਿ ਜਾਨੈ ਕੋਈ ॥	ਆਸਾ ਕਬ, ੧੭, ੨ : ੨	-	੪੮੦
ਸਤਰਿ ਕਾ ਮਤਿਹੀਣੁ ਅਸੀਹਾਂ ਕਾ ਵਿਉਹਾਰੁ ਨ ਪਾਵੈ ॥	ਮਾਝ ੧, ਵਾਰ, ੩ : ੩	-	੧੩੮
ਸਤਰਿ ਦੋਇ ਭਰੇ ਅੰਮ੍ਰਿਤ ਸਰਿ ਬਿਖੁ ਕਉ ਮਾਰਿ ਕਢਾਵਉ ॥	ਧਨਾ ਨਾਮ, ੨, ੧ : ੨	-	੬੯੩
ਸੰਤ ਰੇਨੁ ਕਰਉ ਮਜਨੁ ਨਾਨਕ ਪਾਵੈ ਸੁਖ ਅਨੇਕ ॥	ਪ੍ਰਭਾ ੫, ੧੫, ੨ : ੨	-	੧੩੪੧
ਸੰਤ ਰੇਨੁ ਨਿਤਿ ਮਜਨੁ ਕਰੈ ॥	ਕਾਨ ੫, ੧੩, ੧ : ੧	-	੧੩੦੦
ਸੰਤ ਵਡਾਈ ਹਰਿ ਜਸੁ ਚੀਨੀ ॥	ਧਨਾ ੫, ੨੩, ੨ : ੨	-	੬੭੬
ਸਤਵੈ ਸੰਜਿ ਕੀਆ ਘਰ ਵਾਸੁ ॥	ਮਾਝ ੧, ਵਾਰ ੧ ਸ, ੧, ੨ : ੭	-	੧੩੭
ਸੰਤਾ ਏਕੁ ਧਿਆਵਨਾ ਦੂਸਰ ਕੋ ਨਾਹਿ ॥	ਬਿਲਾ ੫, ੫੬, ੨ : ੧	-	੮੧੫
ਸੰਤਾ ਸੰਗਤਿ ਨਰਕਿ ਨ ਪਾਈ ॥	ਮਾਰੂ ੫, ਅਸ ੮, ੮ : ੨	-	੧੦੨੦
ਸੰਤਾ ਸੰਗਤਿ ਪਾਈਐ ॥	ਮਾਝ ੫, ਅਸ ੩੮, ੧ : ੧	-	੧੩੨
ਸੰਤਾਂ ਸੰਗਤਿ ਪਾਈਐ ਜੇ ਮੇਲੇ ਮੇਲਣਹਾਰੁ ॥	ਸਿਰੀ ੧, ਅਸ ੬, ੪ : ੧	-	੫੬
ਸੰਤਾ ਸੰਗਤਿ ਮਨਿ ਵਸੈ ਪ੍ਰਭੁ ਪ੍ਰੀਤਮੁ ਬਖਸਿੰਦੁ ॥	ਸਿਰੀ ੫, ੮੮, ੨ : ੩	-	੪੯
ਸੰਤਾ ਸੰਗਤਿ ਮਿਲਿ ਰਹੈ ਜਪਿ ਰਾਮ ਨਾਮੁ ਸੁਖੁ ਪਾਇ ॥	ਸਿਰੀ ੩, ੪੬, ੧*: ੨	-	੩੧
ਸੰਤਾ ਸੰਗਤਿ ਮਿਲਿ ਰਹੈ ਤਾ ਸਚਿ ਲਗੈ ਪਿਆਰੁ ॥	ਸੂਹੀ ੩, ਅਸ ੩, ੨੦ : ੧	-	੭੫੬
ਸੰਤਾਂ ਸੰਗਿ ਉਧਾਰੁ ਸਗਲਾ ਦੁਖੁ ਲਥਾ ॥	ਜੈਤ ੫, ਵਾਰ, ੧੪ : ੫	-	੭੦੯
ਸੰਤਾ ਸੰਗਿ ਨਿਧਾਨੁ ਅੰਮ੍ਰਿਤੁ ਚਾਖੀਐ ॥	ਸਿਰੀ ੪, ਵਾਰ, ੨੦ : ੩	-	੯੧
ਸੰਤਾ ਸੇਤੀ ਰੰਗੁ ਨ ਲਾਏ ॥	ਮਾਝ ੫, ੩੭, ੩ : ੧	-	੧੦੫
ਸੰਤਾ ਕਉ ਮਤਿ ਕੋਈ ਨਿੰਦਹੁ ਸੰਤ ਰਾਮੁ ਹੈ ਏਕੋ ॥	ਸੂਹੀ ਕਬ, ੫, ੪ : ੧	-	੭੯੩
ਸੰਤਾ ਕੀ ਇਹ ਰੀਤਿ ਨਿਰਾਲੀ ॥	ਮਾਰੂ ੫, ਸੋਲਾ ੧੩, ੮ : ੧	-	੧੦੮੫
ਸੰਤਾ ਕੀ ਹੋਇ ਦਾਸਰੀ ਏਹੁ ਅਚਾਰਾ ਸਿਖੁ ਰੀ ॥	ਆਸਾ ੫, ੧੧੮, ੧ : ੧	-	੪੦੦
ਸੰਤਾ ਕੀ ਪੈਜ ਰਖਦਾ ਆਇਆ ਆਦਿ ਬਿਰਦੁ ਪ੍ਰਤਿਪਾਲਾ ॥	ਸੋਰ ੫, ੧੧, ੨ : ੨	-	੬੧੧
ਸੰਤਾ ਕੀ ਬੇਨੰਤੀ ਸੁਆਮੀ ਨਾਮੁ ਮਹਾ ਰਸੁ ਦੀਜੈ ਰਾਮ ॥	ਸੂਹੀ ੫, ਛੰਤ ੧੦, ੪ : ੨	-	੭੮੪
ਸੰਤਾ ਕੀ ਰੇਣੁ ਸਾਧ ਜਨ ਸੰਗਤਿ ਹਰਿ ਕੀਰਤਿ ਤਰੁ ਤਾਰੀ ॥	ਪ੍ਰਭਾ ੧, ੧੭, ੧ : ੧	-	੧੩੩੨
ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮੁ ਕਰਾਵਣਿ ਆਇਆ ਰਾਮ ॥	ਸੂਹੀ ੫, ਛੰਤ ੧੦, ੧ : ੧	-	੭੮੩
ਸੰਤਾ ਟੇਕ ਤੁਮਾਰੀ ਸੁਆਮੀ ਤੂੰ ਸੰਤਨ ਕਾ ਸਹਾਈ ॥	ਆਸਾ ੫, ੪੧, ੪ : ੧	-	੩੮੧
ਸੰਤਾ ਦਾਸੀ ਸੇਵਾ ਚਰਣੀ ਜੀਉ ॥	ਗਉ ੫, ੧੬੬*, ੨ : ੨	-	੨੧੬
ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥	ਸੋਰ ੪, ਵਾਰ ੧੭ ਸ, ੩, ੨ : ੧	-	੬੪੯
ਸੰਤਾ ਬਿਨੁ ਤੈ ਕੋਇ ਨ ਛਾਡਿਆ ਸੰਤ ਪਰੇ ਗੋਬਿੰਦ ਕੀ ਪਾਖੀ ॥	ਸਾਰ ੫, ੧੨੨, ੧ : ੨	-	੧੨੨੭
ਸੰਤਾਂ ਭਰਵਾਸਾ ਤੇਰਾ ॥	ਸੋਰ ੫, ੮੬, ੨ : ੨	-	੬੨੯
ਸੰਤਾਂ ਮਧੇ ਗੋਬਿੰਦੁ ਆਛੈ ਗੋਕਲ ਮਧੇ ਸਿਆਮ ਗੋ ॥	ਟੋਡੀ ਨਾਮ, ੩, ੪ : ੧	-	੭੧੮
ਸੰਤਾ ਮਾਨਉ ਦੂਤਾ ਡਾਨਉ ਇਹ ਕੁਟਵਾਰੀ ਮੇਰੀ ॥	ਰਾਮ ਕਬ, ੪, ੧ : ੧	-	੯੬੯

ਸਤਿ ਸਤਿ ਸਤਿ ਸਤਿ ਸਤਿ ਗੁਰਦੇਵ ॥	ਭੈਰ ਨਾਮ, ੧੧, ੧*: ੧	-	੧੧੬੬
ਸਤਿ ਸਤਿ ਸਤਿਗੁਰਿ ਨਾਮੁ ਦਿੜਾਇਆ ਰਸਿ ਗਾਏ ਗੁਣ ਪਰਮਾਨੰਦਾ ॥	ਆਸਾ ੪, ੫੭, ੧*: ੨	-	੩੬੭
ਸਤਿ ਸਤਿ ਸਤਿ ਨਾਨਕਿ ਕਹਿਆ ਅਪਨੈ ਹਿਰਦੈ ਦੇਖੁ ਸਮਾਲੇ ॥	ਆਸਾ ੫, ੪੨, ੪ : ੨	-	੩੮੧
ਸਤਿ ਸਤਿ ਸਤਿ ਪ੍ਰਭੁ ਸੁਆਮੀ ॥	ਗਉ ੫, ਸੁਖ ੧੨, ੮ : ੧	-	੨੭੯
ਸਤਿ ਸਤਿ ਸਤਿ ਪ੍ਰਭੁ ਸੋਈ ॥	ਮਾਝ ੫, ੩੩, ੪ : ੧	-	੧੦੪
ਸਤਿ ਸਤਿ ਸਤਿ ਪ੍ਰਭੁ ਜਾਤਾ ॥	ਮਾਰੂ ੫, ਸੋਲਾ ੧, ੧੫ : ੧	-	੧੦੭੨
ਸਤਿ ਸਤਿ ਸਦਾ ਸਤਿ ॥	ਸਾਰ ੪, ੧੧, ੧*: ੨	-	੧੨੦੧
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥	ਸਮੁ ੫, ੬ : ੧	-	੧੩੮੬
ਸਤਿ ਸਤਿ ਹਰਿ ਸਤਿ ਸੁਆਮੀ ਸਤਿ ਸਾਧਸੰਗੇਹੁ ॥	ਸਾਰ ੫, ੧੧੪, ੨ : ੧	-	੧੨੨੬
ਸਤਿ ਸਤਿ ਰਾਮੁ ॥	ਸਾਰ ੪, ੧੩, ੧*: ੩	-	੧੨੦੨
ਸਤਿ ਸਤਿ ਵਰਤੈ ਗਹਿਰ ਗੰਭੀਰਾ ॥	ਮਾਰੂ ੧, ਸੋਲਾ ੪, ੩ : ੨	-	੧੦੨੩
ਸਤਿ ਸਰੂਪੁ ਰਿਦੈ ਜਿਨਿ ਮਾਨਿਆ ॥	ਗਉ ੫, ਸੁਖ ੧੭, ੨ : ੧	-	੨੮੫
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥	ਸਵ ੪, ਗਯੰ, ੬ : ੫	-	੧੪੦੨
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥	ਸਵ ੪, ਗਯੰ, ੭ : ੪	-	੧੪੦੨
ਸਤਿ ਸਾਚੁ ਸ੍ਰੀ ਨਿਵਾਸੁ ਆਦਿ ਪੁਰਖੁ ਸਦਾ ਤੁਹੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥	ਸਵ ੪, ਗਯੰ, ੮ : ੪	-	੧੪੦੩
ਸਤਿ ਸੁਹਾਣੁ ਸਦਾ ਮਨਿ ਚਾਉ ॥	ਜਪੁ ੧, ੨੧ : ੮	-	੪
ਸਤਿ ਸੂਰਉ ਸੀਲਿ ਬਲਵੰਤੁ ਸਤ ਭਾਇ ਸੰਗਤਿ ਸਘਨ ਗਰੂਅ ਮਤਿ ਨਿਰਵੈਰਿ ਲੀਣਾ ॥	ਸਵ ੩, ਕਲ੍ਯ, ੭ : ੧	-	੧੩੯੩
ਸਤਿ ਹੋਤਾ ਅਸਤਿ ਕਰਿ ਮਾਨਿਆ ਜੋ ਬਿਨਸਤ ਸੋ ਨਿਹਚਲੁ ਜਾਨਥ ॥	ਮਾਰੂ ੫, ੧੦, ੩ : ੧	-	੧੦੦੧
ਸਤਿ ਹੋਵਨੁ ਮਨਿ ਲਗੈ ਨ ਰਾਤੀ ॥	ਗਉ ੫, ੯੮, ੨ : ੨	-	੧੮੫
ਸਤਿ ਕਹਉ ਸੁਨਿ ਮਨ ਮੇਰੇ ਸਰਨਿ ਪਰਹੁ ਹਰਿ ਰਾਇ ॥	ਗਉ ੫, ਬਾਅ, ੫੦ ਸ: ੧	-	੨੬੦
ਸਤਿ ਕਰਣੀ ਨਿਰਮਲ ਨਿਰਮਲੀ ॥	ਗਉ ੫, ਸੁਖ ੧੬, ੬ : ੭	-	੨੮੪
ਸਤਿ ਕਰਮੁ ਜਾ ਕੀ ਰਚਨਾ ਸਤਿ ॥	ਗਉ ੫, ਸੁਖ ੧੬, ੬ : ੫	-	੨੮੪
ਸਤਿ ਕਰੇ ਜਿਨਿ ਗੁਰੂ ਪਛਾਤਾ ਸੋ ਕਾਹੇ ਕਉ ਡਰਦਾ ਜੀਉ ॥	ਮਾਝ ੫, ੨੪, ੩ : ੩	-	੧੦੧
ਸਤਿਗੁਰ ਅਗੈ ਅਰਦਾਸਿ ਕਰਿ ਸਾਜਨੁ ਦੇਇ ਮਿਲਾਇ ॥	ਸਿਰੀ ੧, ਅਸ ੪, ੫ : ੧	-	੫੫
ਸਤਿਗੁਰ ਅਗੈ ਢਹਿ ਪਉ ਸਭੁ ਕਿਛੁ ਜਾਣੈ ਜਾਣੁ ॥	ਸੋਰ ੪, ਵਾਰ ੧੧ ਸ, ੩, ੧ : ੩	-	੬੪੬
ਸਤਿਗੁਰ ਅਪਨੇ ਕਉ ਬਲਿ ਜਾਈ ਜਿਨਿ ਪੈਜ ਰਖੀ ਸਾਰੈ ਸੰਸਾਰਿ ॥	ਬਿਲਾ ੫, ੮੬, ੧*: ੨	-	੮੨੧
ਸਤਿਗੁਰ ਅਪੁਨੇ ਸੁਨੀ ਅਰਦਾਸਿ ॥	ਭੈਰ ੫, ੫੬, ੧ : ੧	-	੧੧੫੨
ਸਤਿਗੁਰ ਅਪੁਨੇ ਕਉ ਕੁਰਬਾਨੀ ॥	ਗਉ ੫, ੧੦੭, ੧*: ੧	-	੧੮੭
ਸਤਿਗੁਰ ਅਪੁਨੇ ਕਉ ਬਲਿਹਾਰੈ ॥	ਗਉ ੫, ੧੦੧, ੧*: ੧	-	੧੮੬
ਸਤਿਗੁਰ ਅਪੁਨੈ ਮੋਹਿ ਦਾਨੁ ਦੀਨੀ ॥	ਗਉ ੫, ਅਸ ੧, ੧*: ੨	-	੨੩੫
ਸਤਿਗੁਰ ਆਇਓ ਸਰਣਿ ਤੁਹਾਰੀ ॥	ਟੋਡੀ ੫, ੯, ੧*: ੧	-	੭੧੩
ਸਤਿਗੁਰੁ ਆਖੈ ਸੁ ਕਾਰ ਕਮਾਵਨਿ ਸੁ ਜਪੁ ਕਮਾਵਹਿ ਗੁਰਸਿਖਾਂ ਕੀ ਘਾਲ ਸਚਾ ਥਾਇ ਪਾਵੈ ॥	ਗਉ ੪, ਵਾਰ ੩੩ ਸ, ੪, ੨ : ੩	-	੩੧੭
ਸਤਿਗੁਰ ਆਗੈ ਸੀਸੁ ਧਰੇਇ ॥	ਮਲਾ ੩, ੧੦, ੩ : ੪	-	੧੨੬੧
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥	ਤੁਖਾ ੪, ਛੰਤ ੧, ੪ : ੫	-	੧੧੧੪
ਸਤਿਗੁਰਏ ਨਮਹ ॥	ਗਉ ੫, ਸੁਖ ੧, ੧ ਸ: ੩	-	੨੬੨
ਸਤਿਗੁਰ ਸੰਗਿ ਦਿਖਾਇਆ ਜਾਹਰਿ ॥	ਰਾਮ ੫, ਵਾਰ ੧੮ ਸ, ੫, ੧ : ੪	-	੯੬੫
ਸਤਿਗੁਰ ਸੰਗਿ ਨਾਹੀ ਮਨੁ ਡੋਲੈ ॥	ਗਉ ੫, ੯੧, ੧ : ੩	-	੧੮੩
ਸਤਿਗੁਰ ਸਚਾ ਹੈ ਬੋਹਿਥਾ ਸਬਦੇ ਭਵਜਲੁ ਤਰਣਾ ॥	ਸਿਰੀ ੩, ਅਸ ੨੫, ੬ : ੩	-	੭੦
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥	ਮਾਝ ੧, ਵਾਰ, ੨੪ : ੪	-	੧੪੯
ਸਤਿਗੁਰ ਸਬਦਿ ਉਜਾਰੋ ਦੀਪਾ ॥	ਬਿਲਾ ੫, ੮੭, ੧*: ੧	-	੮੨੧
ਸਤਿਗੁਰ ਸਬਦਿ ਕਰੋਧੁ ਜਲਾਵੈ ॥	ਆਸਾ ੧, ਅਸ ੧, ੨ : ੨	-	੪੧੧
ਸਤਿਗੁਰ ਸਬਦਿ ਰਹਹਿ ਰੰਗਿ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ ॥	ਮਾਰੂ ੧, ਸੋਲਾ ੧੧, ੬ : ੩	-	੧੦੩੧

ਸਤਿਗੁਰ ਸਬਦੀ ਇਹੁ ਮਨੁ ਭੇਦਿਆ ਹਿਰਦੈ ਸਾਚੀ ਬਾਣੀ ॥	ਮਲਾ ੩, ੪, ੩ : ੧	-	੧੨੫੯
ਸਤਿਗੁਰ ਸਬਦੀ ਪਾਧਰੁ ਜਾਣਿ ॥	ਮਲਾ ੧, ਅਸ ੪, ੨ : ੧	-	੧੨੭੫
ਸਤਿਗੁਰ ਸਬਦੀ ਮਿਲੈ ਵਿਛੁੰਨੀ ਤਨੁ ਮਨੁ ਆਗੈ ਰਾਖੈ ॥	ਤੁਖਾ ੧, ਛੰਤ ੪, ੩ : ੫	-	੧੧੧੧
ਸਤਿਗੁਰ ਸਬਦੁ ਅਥਾਹੁ ਅਮਿਅ ਧਾਰਾ ਰਸੁ ਗੁਟਇ ॥	ਸਵ ੪, ਕਲ੍ਯ, ੮ : ੨	-	੧੩੯੭
ਸਤਿਗੁਰ ਸਰਣਿ ਪਰਹੁ ਤਾ ਉਬਰਹੁ ਇਉ ਤਰੀਐ ਭਵਜਲੁ ਭਾਈ ਹੇ ॥	ਮਾਰੂ ੧, ਸੋਲਾ ੬, ੮ : ੩	-	੧੦੨੬
ਸਤਿਗੁਰ ਸਰਣੀ ਆਇਆਂ ਬਾਹੁੜਿ ਨਹੀ ਬਿਨਾਸੁ ॥	ਸਿਰੀ ੫, ੯੯, ੪ : ੩	-	੫੨
ਸਤਿਗੁਰ ਸਰਣੀ ਜਾਇ ਪਉ ਮੇਰੀ ਜਿੰਦੁੜੀਏ ਗੁਣ ਦੱਸੇ ਹਰਿ ਪ੍ਰਭ ਕੇਰੇ ਰਾਮ ॥	ਬਿਹਾ ੪, ੨, ੨ : ੩	-	੫੩੮
ਸਤਿਗੁਰ ਸਰਨਿ ਸਰਨਿ ਮਨਿ ਭਾਈ ਸੁਧਾ ਸੁਧਾ ਕਰਿ ਧਿਆਵੈਗੋ ॥	ਕਾਨ ੪, ਅਸ ੬, ੩ : ੧	-	੧੩੧੧
ਸਤਿਗੁਰ ਸਰਨਿ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭੁ ਆਵੈਗੋ ॥	ਕਾਨ ੪, ਅਸ ੬, ੪ : ੧	-	੧੩੧੧
ਸਤਿਗੁਰ ਸਾਚੀ ਸਿਖ ਸੁਣਾਈ ॥	ਮਾਝ ੩, ਅਸ ੧੫, ੧ : ੧	-	੧੧੭
ਸਤਿਗੁਰ ਸਾਚੈ ਦੀਆ ਭੇਜਿ ॥	ਆਸਾ ੫, ੧੦੧, ੧ : ੧	-	੩੯੬
ਸਤਿਗੁਰ ਸਾਧਸੰਗਤਿ ਹੈ ਨੀਕੀ ਮਿਲਿ ਸੰਗਤਿ ਰਾਮੁ ਰਵੀਜੈ ॥	ਕਲਿ ੪, ਅਸ ੨, ੭ : ੧	-	੧੩੨੪
ਸਤਿਗੁਰ ਸਾਧੂ ਨ ਸੇਵਿਆ ਹਰਿ ਭਗਤਿ ਨ ਭਾਈ ॥	ਆਸਾ ੧, ਅਸ ੨੨, ੧*: ੨	-	੪੨੨
ਸਤਿਗੁਰ ਸਿਉ ਆਲਾਇ ਬੇੜੇ ਡੁਬਣਿ ਨਾਹਿ ਭਉ ॥	ਸਲੋ ੧, ੪ : ੨	-	੧੪੧੦
ਸਤਿਗੁਰ ਸਿਉ ਚਿਤੁ ਨ ਲਾਇਓ ਨਾਮੁ ਨ ਵਸਿਓ ਮਨਿ ਆਇ ॥	ਗੂਜ ੩, ਵਾਰ ੫ ਸ, ੩, ੧ : ੧	-	੫੧੦
ਸਤਿਗੁਰ ਸੀਤਲ ਜੇ ਮਿਲੈ ਫਿਰਿ ਜਲੈ ਨ ਦੂਜੀ ਵਾਰ ॥	ਵਡ ੪, ਵਾਰ ੬ ਸ, ੩, ੧ : ੨	-	੫੮੮
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥	ਗਉ ੪, ਵਾਰ ੧੩ ਸ, ੪, ੨ : ੧	-	੩੦੭
ਸਤਿਗੁਰ ਸੇਤੀ ਚਿਤੁ ਲਾਇ ਸਦਾ ਸਦਾ ਰੰਗੁ ਮਾਣਿ ॥	ਸਿਰੀ ੫, ੭੩, ੧ : ੩	-	੪੩
ਸਤਿਗੁਰ ਸੇਤੀ ਮਨੁ ਰਤਾ ਰਖਿਆ ਬਣਤ ਬਣਾਇ ॥	ਗਉ ੪, ਵਾਰ ੨੩ ਸ, ੪, ੨ : ੨	-	੩੧੩
ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥	ਗੂਜ ੫, ਵਾਰ ੧ ਸ, ੫, ੧ : ੩	-	੫੧੭
ਸਤਿਗੁਰ ਸੇਵਹਿ ਆਪੁ ਗਵਾਇ ॥	ਮਲਾ ੩, ੧੨, ੧ : ੩	-	੧੨੬੨
ਸਤਿਗੁਰ ਸੇਵਹੁ ਸੰਕ ਨ ਕੀਜੈ ॥	ਮਾਰੂ ੧, ਸੋਲਾ ੨੨, ੯ : ੧	-	੧੦੪੩
ਸਤਿਗੁਰ ਸੇਵਾ ਸਫਲ ਹੈ ਸੇਵਿਐ ਫਲ ਪਾਵੈ ॥	ਸੂਹੀ ੩, ਵਾਰ, ੧੯ : ੫	-	੭੯੧
ਸਤਿਗੁਰ ਸੇਵਾ ਸਫਲ ਹੈ ਬਣੀ ॥	ਗਉ ੪, ੪੩, ੧ : ੧	-	੧੬੫
ਸਤਿਗੁਰ ਸੇਵਾ ਜਮ ਕੀ ਕਾਣਿ ਚੁਕਾਈ ॥	ਮਲਾ ੩, ੧੧, ੧ : ੩	-	੧੨੬੧
ਸਤਿਗੁਰ ਸੇਵਾ ਤੇ ਸੁਖੁ ਪਾਇਆ ਹਰਿ ਕੈ ਨਾਮਿ ਸਮਾਈ ਹੇ ॥	ਮਾਰੂ ੩, ਸੋਲਾ ੪, ੧੧ : ੩	-	੧੦੪੭
ਸਤਿਗੁਰ ਸੇਵਾ ਨਾ ਕਰਹਿ ਫਿਰਿ ਫਿਰਿ ਪਛੁਤਾਣੇ ॥	ਗਉ ੩, ੩੭, ੩ : ੨	-	੧੬੩
ਸਤਿਗੁਰ ਸੇਵਾ ਨਾਮੁ ਦ੍ਰਿੜਾਏ ॥	ਬਸੰ ੩, ੧੦, ੪ : ੨	-	੧੧੭੫
ਸਤਿਗੁਰ ਸੇਵਾ ਮਹਾ ਨਿਰਬਾਣੇ ॥	ਆਸਾ ੫, ੫੭, ੨ : ੨	-	੩੮੫
ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥	ਆਸਾ ੧, ੧੩, ੪ : ੨	-	੩੫੨
ਸਤਿਗੁਰ ਸੇਵਿ ਹਰਿ ਨਾਮੁ ਮਨਿ ਵਸਾਇਆ ਅਨਦਿਨੁ ਨਾਮੁ ਧਿਆਇਆ ॥	ਗੂਜ ੩, ਵਾਰ ੧੨ ਸ, ੩, ੧ : ੨	-	੫੧੩
ਸਤਿਗੁਰ ਸੇਵਿ ਨਾਮੁ ਵਸੈ ਮਨਿ ਚੀਤਿ ॥	ਬਿਲਾ ੩, ਅਸ ੧, ੧*: ੧	-	੮੩੨
ਸਤਿਗੁਰ ਸੇਵਿ ਪਰਮ ਪਦੁ ਪਾਇਆ ਹਰਿ ਜਪਿਆ ਸਾਸ ਗਿਰਾਸੇ ॥	ਵਡ ੪, ਛੰਤ ੩, ੧ : ੪	-	੫੭੩
ਸਤਿਗੁਰ ਸੇਵਿ ਰਹਹੁ ਸਰਣਾਈ ॥	ਮਾਰੂ ੧, ਸੋਲਾ ੧੯, ੧ : ੨	-	੧੦੩੯
ਸਤਿਗੁਰ ਸੇਵਿ ਲਗੇ ਹਰਿ ਚਰਨੀ ਵਡੈ ਭਾਗਿ ਲਿਵ ਲਾਗੀ ॥	ਗੂਜ ੫, ੩੨, ੨ : ੧	-	੫੦੨
ਸਤਿਗੁਰ ਸੇਵੇ ਕੀ ਵਡਿਆਈ ਤ੍ਰਿਸਨਾ ਭੂਖ ਗਵਾਈ ਹੇ ॥	ਮਾਰੂ ੩, ਸੋਲਾ ੧, ੧੩ : ੩	-	੧੦੪੪
ਸਤਿਗੁਰ ਸੇਵੇ ਤਾ ਸਹਜ ਧੁਨਿ ਉਪਜੈ ਗਤਿ ਮਤਿ ਤਦ ਹੀ ਪਾਏ ॥	ਸੋਰ ੩, ੧੨, ੧ : ੧	-	੬੦੪
ਸਤਿਗੁਰ ਸੇਵੇ ਤਾ ਨਾਮੁ ਪਾਏ ਨਾਮੇ ਹੀ ਸੁਖੁ ਪਾਇਦਾ ॥	ਮਾਰੂ ੩, ਸੋਲਾ ੨੦, ੬ : ੩	-	੧੦੬੪
ਸਤਿਗੁਰ ਸੇਵੇ ਮਨੁ ਵਸਿ ਆਵੈ ਮਨ ਮਾਰੇ ਮਨਹਿ ਸਮਾਇਦਾ ॥	ਮਾਰੂ ੩, ਸੋਲਾ ੧੮, ੧੫ : ੩	-	੧੦੬੨
ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ ॥	ਸਿਰੀ ੪, ੬੬, ੨ : ੨	-	੪੦
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ ਗੁਰੁ ਪੂਰੈ ਭਾਗਿ ਮਿਲਾਵਣਿਆ ॥	ਮਾਝ ੩, ਅਸ ੨੫, ੭ : ੩	-	੧੨੪
ਸਤਿਗੁਰ ਹਥਿ ਨਿਬੇੜੁ ਝਗੜੁ ਚੁਕਾਇਆ ॥	ਮਾਝ ੧, ਵਾਰ, ੪ : ੭	-	੧੩੯
ਸਤਿਗੁਰ ਹਮਰਾ ਭਰਮੁ ਗਵਾਇਆ ॥	ਆਸਾ ੩, ਅਸ ੨੪, ੧ : ੧	-	੪੨੩
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥	ਗਉ ੪, ਵਾਰ ੨ ਸ, ੪, ੨ : ੧	-	੩੦੧
ਸਤਿਗੁਰ ਕਉ ਬਲਿ ਜਾਈਐ ॥	ਸਿਰੀ ੧, ਅਸ ੨੮, ੪ : ੧	-	੭੧

ਸਤਿਗੁਰ ਕਰਿ ਦੀਨੇਂ ਅਸਥਿਰ ਘਰ ਬਾਰ ॥	ਬਿਲਾ ੫, ੭੭, ੧*: ੧	੮੦੭
ਸਤਿਗੁਰ ਕਾ ਸਚੁ ਸਬਦੁ ਕਮਾਵਹੁ ॥	ਆਸਾ ੫, ੬੨, ੨ : ੧	੩੮੬
ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥	ਸੋਰ ੪, ਵਾਰ ੨੩ ਸ, ੩, ੧ : ੨	੬੫੧
ਸਤਿਗੁਰ ਕਾ ਦਰਸਨੁ ਸਫਲੁ ਹੈ ਜੇਹਾ ਕੋ ਇਛੇ ਤੇਹਾ ਫਲੁ ਪਾਏ ॥	ਬਿਲਾ ੪, ਵਾਰ ੪ ਸ, ੩, ੧ : ੨	੮੫੦
ਸਤਿਗੁਰ ਕਾ ਦਰਸਨੁ ਸਫਲੁ ਹੈ ਜੋ ਇਛੈ ਸੋ ਫਲੁ ਪਾਇ ॥	ਸਲੋ ੪, ੬ : ੪	੧੪੨੨
ਸਤਿਗੁਰ ਕਾ ਫੁਰਮਾਇਆ ਮੰਨਿ ਨ ਸਕੀ ਦੁਤਰੁ ਤਰਿਆ ਨ ਜਾਇ ॥	ਸਲੋ ੪, ੬ : ੨	੧੪੨੨
ਸਤਿਗੁਰ ਕਾ ਭਉ ਛੋਡਿਆ ਮਨਹਠਿ ਕੰਮੁ ਨ ਆਵੈ ਰਾਸਿ ॥	ਵਡ ੪, ਵਾਰ ੩ ਸ, ੩, ੨ : ੬	੫੮੬
ਸਤਿਗੁਰ ਕਾ ਭਾਣਾ ਅਨਦਿਨੁ ਕਰਹਿ ਸੇ ਸਚਿ ਰਹੇ ਸਮਾਇ ॥	ਸੋਰ ੪, ਵਾਰ ੩ ਸ, ੩, ੨ : ੨	੬੪੩
ਸਤਿਗੁਰ ਕਾ ਭਾਣਾ ਕਮਾਵਦੇ ਬਿਖੁ ਹਉਮੈ ਤਜਿ ਵਿਕਾਰੁ ॥	ਸਿਰੀ ੩, ਅਸ ੧੯, ੫ : ੨	੬੫
ਸਤਿਗੁਰ ਕਾ ਭਾਣਾ ਚਿਤਿ ਕਰੇ ਸਤਿਗੁਰੁ ਆਪੇ ਕ੍ਰਿਪਾ ਕਰੇਇ ॥	ਗੁਜ ੩, ੧, ੪ : ੨	੪੯੦
ਸਤਿਗੁਰ ਕਾ ਭਾਣਾ ਚਿਤਿ ਨ ਆਵੈ ਆਪਣੈ ਸੁਆਇ ਫਿਰਾਹੀ ॥	ਸੋਰ ੪, ਵਾਰ ੨੬ ਸ, ੪, ੧ : ੩	੬੫੨
ਸਤਿਗੁਰ ਕਾ ਭਾਣਾ ਚਿਤਿ ਰਖਹੁ ਸੰਜਮੁ ਸਚਾ ਨੇਹੁ ॥	ਬਿਹਾ ੪, ਵਾਰ ੧੫ ਸ, ੩, ੨ : ੫	੫੫੪
ਸਤਿਗੁਰ ਕਾ ਭਾਣਾ ਮੰਨਿ ਲਏ ਸਬਦੁ ਰਖੈ ਉਰ ਧਾਰਿ ॥	ਸਾਰ ੪, ਵਾਰ ੨੭ ਸ, ੩, ੧ : ੫	੧੨੪੭
ਸਤਿਗੁਰ ਕਾ ਭਾਣਾ ਮੰਨਿ ਲੈਨਿ ਹਰਿ ਨਾਮੁ ਰਖਹਿ ਉਰ ਧਾਰਿ ॥	ਸਲੋ ੩, ੨੬ : ੨	੧੪੧੫
ਸਤਿਗੁਰ ਕਾ ਮਹਲੁ ਵਿਰਲਾ ਜਾਣੈ ਸਦਾ ਰਹੈ ਕਰ ਜੋੜਿ ॥	ਗਉ ੪, ਵਾਰ ੨੫ ਸ, ੩, ੨ : ੩	੩੧੪
ਸਤਿਗੁਰ ਕੀ ਓਹੁ ਦੀਖਿਆ ਲੇਇ ॥	ਮਲਾ ੩, ੧੦, ੩ : ੩	੧੨੬੧
ਸਤਿਗੁਰ ਕੀ ਐਸੀ ਵਡਿਆਈ ॥	ਧਨਾ ੧, ੪, ੨ : ੩	੬੬੧
ਸਤਿਗੁਰ ਕੀ ਸਚੁ ਸਾਖੈ ॥	ਸੋਰ ੫, ੮੮, ੧ : ੪	੬੩੦
ਸਤਿਗੁਰ ਕੀ ਸਰਣਾਈ ਭਜਿ ਪਉ ਮੇਰੇ ਮਨਾ ਗੁਰ ਸਤਿਗੁਰ ਪੀਛੈ ਛੁਟੀਐ ॥	ਗਉ ੪, ੫੭, ੧*: ੨	੧੭੦
ਸਤਿਗੁਰ ਕੀ ਸੇਵ ਨ ਕੀਤੀਆ ਸਬਦਿ ਨ ਲਗੋ ਭਾਉ ॥	ਬਿਲਾ ੪, ਵਾਰ ੩ ਸ, ੩, ੨ : ੧	੮੫੦
ਸਤਿਗੁਰ ਕੀ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥	ਵਡ ੪, ਵਾਰ ੯ ਸ, ੩, ੨ : ੧	੫੮੯
ਸਤਿਗੁਰ ਕੀ ਸੇਵ ਨ ਕੀਨੀਆ ਕਿਆ ਓਹੁ ਕਰੇ ਵੀਚਾਰੁ ॥	ਵਡ ੪, ਵਾਰ ੮ ਸ, ੩, ੨ : ੧	੫੮੯
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ ॥	ਸੋਰ ੩, ਅਸ ੨, ੧ : ੨	੬੩੮
ਸਤਿਗੁਰ ਕੀ ਸੇਵਾ ਇਹੁ ਤਪੁ ਪਰਵਾਣੁ ॥	ਰਾਮ ੩, ਵਾਰ ੫ ਸ, ੩, ੨ : ੩	੯੪੮
ਸਤਿਗੁਰ ਕੀ ਸੇਵਾ ਸਦਾ ਕਰਿ ਭਾਈ ਵਿਚਹੁ ਆਪੁ ਗੰਵਾਇ ॥	ਸੋਰ ੩, ਅਸ ੨, ੫ : ੨	੬੩੮
ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤੁ ਲਾਇ ॥	ਬਿਹਾ ੪, ਵਾਰ ੧੦ ਸ, ੩, ੧ : ੧	੫੫੨
ਸਤਿਗੁਰ ਕੀ ਸੇਵਾ ਸਫਲੁ ਹੈ ਜੇ ਕੋ ਕਰੇ ਚਿਤੁ ਲਾਇ ॥	ਸੋਰ ੪, ਵਾਰ ੬ ਸ, ੩, ੧ : ੧	੬੪੪
ਸਤਿਗੁਰ ਕੀ ਸੇਵਾ ਸੋ ਕਰੇ ਜਿਸ ਨੋ ਆਪਿ ਕਰਾਏ ਸੋਇ ॥	ਸਿਰੀ ੪, ਵਾਰ ੧੪ ਸ, ੩, ੧ : ੪	੮੮
ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥	ਸਿਰੀ ੫, ੭੮, ੪ : ੨	੪੫
ਸਤਿਗੁਰ ਕੀ ਸੇਵਾ ਗਾਖੜੀ ਸਿਰੁ ਦੀਜੈ ਆਪੁ ਗਵਾਇ ॥	ਸੋਰ ੪, ਵਾਰ ੧੮ ਸ, ੩, ੧ : ੧	੬੪੯
ਸਤਿਗੁਰ ਕੀ ਸੇਵਾ ਚਾਕਰੀ ਸੁਖੀ ਹੂੰ ਸੁਖ ਸਾਰੁ ॥	ਵਡ ੪, ਵਾਰ ੩ ਸ, ੩, ੧ : ੧	੫੮੬
ਸਤਿਗੁਰ ਕੀ ਸੇਵਾ ਚਾਕਰੀ ਜੇ ਚਲਹਿ ਸਤਿਗੁਰ ਭਾਇ ॥	ਸਾਰ ੪, ਵਾਰ ੨੩ ਸ, ੪, ੨ : ੫	੧੨੪੬
ਸਤਿਗੁਰ ਕੀ ਸੇਵਾ ਧੁਰਿ ਫੁਰਮਾਈ ॥	ਮਾਰੂ ੩, ਸੋਲਾ ੨੦, ੬ : ੨	੧੦੬੪
ਸਤਿਗੁਰ ਕੀ ਸੇਵਾ ਨ ਕੀਤੀਆ ਅੰਤਿ ਗਇਆ ਪਛੁਤਾਈ ॥	ਗੁਜ ੩, ਵਾਰ, ੮ : ੨	੫੧੧
ਸਤਿਗੁਰ ਕੀ ਸੇਵਾ ਨਿਰਮਲੀ ਨਿਰਮਲ ਜਨੁ ਹੋਇ ਸੁ ਸੇਵਾ ਘਾਲੇ ॥	ਗਉ ੪, ਵਾਰ ੧੦ ਸ, ੪, ੧ : ੧	੩੦੪
ਸਤਿਗੁਰ ਕੀ ਸੇਵੈ ਲਗਿਆ ਭਉਜਲੁ ਤਰੈ ਸੰਸਾਰੁ ॥	ਸਲੋ ੪, ੧੬ : ੩	੧੪੨੨
ਸਤਿਗੁਰ ਕੀ ਜਿਸ ਨੋ ਮਤਿ ਆਵੈ ਸੋ ਸਤਿਗੁਰ ਮਾਹਿ ਸਮਾਨਾ ॥	ਬਿਲਾ ੩, ੪, ੧*: ੧	੭੯੭
ਸਤਿਗੁਰ ਕੀ ਜੇ ਸਰਣੀ ਆਵੈ ਫਿਰਿ ਮਨੂਰਹੁ ਕੰਚਨੁ ਹੋਹਾ ॥	ਰਾਮ ੫, ਵਾਰ ੭ ਸ, ੫, ੨ : ੯	੯੬੦
ਸਤਿਗੁਰ ਕੀ ਗਣਤੈ ਘੁਸੀਐ ਦੁਖੇ ਦੁਖਿ ਵਿਹਾਇ ॥	ਗਉ ੪, ਵਾਰ ੨੬ ਸ, ੩, ੧ : ੪	੩੧੪
ਸਤਿਗੁਰ ਕੀ ਧਰ ਲਾਗਾ ਜਾਵਾ ਗੁਰ ਕਿਰਪਾ ਤੇ ਹਰਿ ਦਰੁ ਲਹੀਆ ॥	ਬਿਲਾ ੪, ਅਸ ੩, ੧*: ੨	੮੩੪
ਸਤਿਗੁਰ ਕੀ ਨਿਤ ਸਰਧਾ ਲਾਗੀ ਮੋ ਕਉ ਹਰਿ ਗੁਰੁ ਮੇਲਿ ਸਵਾਰੇ ॥	ਨਟ ੪, ਅਸ ੫, ੧ : ੨	੯੮੨
ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥	ਫੁਨ ੫, ੧੭ : ੧	੧੩੬੩
ਸਤਿਗੁਰ ਕੀਨੋ ਪਰਉਪਕਾਰੁ ॥	ਗਉ ਕਬ, ਅਸ ੪੦, ੨ : ੧	੩੩੧
ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥	ਵਡ ੪, ਵਾਰ ੧੪ ਸ, ੩, ੧ : ੧	੫੯੧
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪਿ ਮੁਹਹੁ ਕਢਾਏ ॥	ਗਉ ੪, ਵਾਰ ੧੪ ਸ, ੪, ੨ : ੭	੩੦੮
ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ ॥	ਮਾਰੂ ੧, ਸੋਲਾ ੮, ੧੪ : ੩	੧੦੨੮

ਸਤਿਗੁਰ ਤੇ ਹਮ ਗਤਿ ਪਤਿ ਪਾਈ ॥	ਗਉ ੩, ਅਸ ੮, ੬ : ੧	੨੩੩
ਸਤਿਗੁਰ ਤੇ ਹਰਿ ਹਰਿ ਮਨਿ ਵਸਿਆ ਸਤਿਗੁਰ ਕਉ ਸਦ ਬਲਿ ਜਾਈ ॥	ਮਲਾ ੪, ੭, ੪ : ੧	੧੨੬੫
ਸਤਿਗੁਰ ਤੇ ਹਰਿ ਪਾਈਐ ਸਾਚਾ ਹਰਿ ਸਿਉ ਰਹੈ ਸਮਾਇ ॥	ਮਲਾ ੩, ਅਸ ੧, ੧*: ੨	੧੨੭੬
ਸਤਿਗੁਰ ਤੇ ਹਰਿ ਪਾਈਐ ਭਾਈ ॥	ਆਸਾ ੩, ਅਸ ੨੮, ੧*: ੧	੪੨੫
ਸਤਿਗੁਰ ਤੇ ਹਰਿ ਬੁਝੀਐ ਗਰਭ ਜੋਨੀ ਨਹ ਪਾਇ ॥	ਮਲਾ ੩, ਅਸ ੧, ੨ : ੨	੧੨੭੬
ਸਤਿਗੁਰ ਤੇ ਕਵਨੁ ਕਵਨੁ ਨ ਸੀਧੋ ਮੇਰੇ ਭਾਈ ॥	ਗਉ ੩, ਅਸ ੫, ੮ : ੧	੨੩੧
ਸਤਿਗੁਰ ਤੇ ਖਾਲੀ ਕੋ ਨਹੀ ਮੇਰੈ ਪ੍ਰਭਿ ਮੇਲਿ ਮਿਲਾਏ ॥	ਬਿਲਾ ੪, ਵਾਰ ੪ ਸ, ੩, ੧ : ੧	੮੫੦
ਸਤਿਗੁਰ ਤੇ ਗਿਆਨੁ ਊਪਜੈ ਤਾਂ ਇਹ ਸੰਸਾ ਜਾਇ ॥	ਮਲਾ ੩, ਅਸ ੧, ੨ : ੧	੧੨੭੬
ਸਤਿਗੁਰ ਤੇ ਗਿਆਨੁ ਪਾਇਆ ਹਰਿ ਤਤੁ ਬੀਚਾਰਾ ॥	ਗਉ ੩, ੩੮, ੧ : ੧	੧੬੩
ਸਤਿਗੁਰ ਤੇ ਗੁਣ ਊਪਜੈ ਜਾ ਪ੍ਰਭੁ ਮੇਲੈ ਸੋਇ ॥	ਆਸਾ ੩, ਅਸ ੩੫, ੧ : ੧	੪੨੮
ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥	ਸੋਰ ੪, ਵਾਰ ੭ ਸ, ੩, ੧ : ੧	੬੪੫
ਸਤਿਗੁਰ ਤੇ ਜੋ ਮੁਹ ਫੇਰੇ ਤੇ ਵੇਮੁਖ ਬੁਰੇ ਦਿਸੰਨਿ ॥	ਗਉ ੩, ਅਸ ੯, ੧ : ੧	੨੩੩
ਸਤਿਗੁਰ ਤੇ ਜੋ ਮੁਹੁ ਫੇਰੇ ਓਇ ਭ੍ਰਮਦੇ ਨਾ ਟਿਕੰਨਿ ॥	ਗਉ ੩, ਅਸ ੯, ੫ : ੧	੨੩੩
ਸਤਿਗੁਰ ਤੇ ਦ੍ਰਿੜਿਆ ਇਕੁ ਏਕੈ ॥	ਗਉ ੫, ੮੭, ੪ : ੩	੧੮੧
ਸਤਿਗੁਰ ਤੇ ਨਾਮੁ ਪਾਈਐ ਅਉਧੂ ਜੋਗ ਜੁਗਤਿ ਤਾ ਹੋਈ ॥	ਰਾਮ ੧, ਸਿਗੋ, ੭੨ : ੫	੯੪੬
ਸਤਿਗੁਰ ਤੇ ਨਾਮੁ ਪਾਈਐ ਕਰਮਿ ਮਿਲੈ ਪ੍ਰਭੁ ਸੋਇ ॥	ਗਉ ੩, ਅਸ ੯, ੪ : ੨	੨੩੩
ਸਤਿਗੁਰ ਤੇ ਨਾਮੁ ਰਤਨ ਧਨੁ ਪਾਇਆ ਸਤਿਗੁਰ ਕੀ ਸੇਵਾ ਭਾਈ ਹੇ ॥	ਮਾਰੂ ੪, ਸੋਲਾ ੧, ੩ : ੩	੧੦੬੯
ਸਤਿਗੁਰ ਤੇ ਨਿਰਮਲ ਮਤਿ ਲਈ ॥	ਗਉ ੫, ਸੁਖ ੨੦, ੩ : ੨	੨੮੯
ਸਤਿਗੁਰ ਤੇ ਪਾਇਆ ਨਾਮ ਨੀਸਾਨੁ ॥	ਗਉ ੫, ੧੩੮, ੨ : ੨	੧੯੩
ਸਤਿਗੁਰ ਤੇ ਪਾਏ ਵੀਚਾਰਾ ॥	ਮਾਰੂ ੧, ਸੋਲਾ ੧੭, ੧੭ : ੧	੧੦੩੮
ਸਤਿਗੁਰ ਤੇ ਪਾਵੈ ਘਰੁ ਦਰੁ ਮਹਲੁ ਸੁ ਥਾਨੁ ॥	ਮਲਾ ੩, ੬, ੧ : ੧	੧੨੫੯
ਸਤਿਗੁਰ ਤੇ ਭਉ ਊਪਜੈ ਪਾਈਐ ਮੋਖ ਦੁਆਰ ॥	ਮਲਾ ੧, ਵਾਰ, ੨੨ : ੩	੧੨੮੮
ਸਤਿਗੁਰ ਤੇ ਮਾਗਉ ਨਾਮੁ ਅਜਾਚੀ ॥	ਮਾਰੂ ੪, ਸੋਲਾ ੧, ੫ : ੨	੧੦੬੯
ਸਤਿਗੁਰ ਤੇਰੀ ਆਸਾਇਆ ॥	ਆਸਾ ੫, ੧੨੫, ੧*: ੧	੪੦੨
ਸਤਿਗੁਰ ਤੇ ਵਿਛੁੜੇ ਤਿਨੀ ਦੁਖੁ ਪਾਇਆ ॥	ਮਾਰੂ ੩, ਸੋਲਾ ੧੯, ੫ : ੧	੧੦੬੩
ਸਤਿਗੁਰ ਦਇਆਲ ਕਿਰਪਾਲ ਭੇਟਤ ਹਰੇ ਕਾਮੁ ਕ੍ਰੋਧੁ ਲੋਭੁ ਮਾਰਿਆ ॥	ਸਿਰੀ ੫, ਛੰਤ ੩, ੫ : ੫	੮੧
ਸਤਿਗੁਰ ਦਰਸਨਿ ਅਗਨਿ ਨਿਵਾਰੀ ॥	ਗਉ ੫, ੯੧, ੧ : ੧	੧੮੩
ਸਤਿਗੁਰ ਦਾਤਾ ਰਾਮ ਨਾਮ ਕਾ ਹੋਰੁ ਦਾਤਾ ਕੋਈ ਨਾਹੀ ॥	ਮਲਾ ੩, ੪, ੨ : ੧	੧੨੫੮
ਸਤਿਗੁਰ ਦਾਤੈ ਨਾਮੁ ਦਿੜਾਇਆ ॥	ਮਾਝ ੪, ੬, ੩ : ੧	੯੬
ਸਤਿਗੁਰ ਦਾਤੈ ਨਾਮੁ ਦਿੜਾਇਆ ਮੁਖਿ ਮਸਤਕਿ ਭਾਗ ਸਭਾਗੇ ॥	ਗਉ ੪, ੬੭, ੧ : ੨	੧੭੧
ਸਤਿਗੁਰ ਦੀਆ ਮੋ ਕਉ ਏਹੁ ਨਿਧਾਨੁ ॥	ਵਡ ੩, ੧, ੧*: ੨	੫੫੮
ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ ॥	ਧਨਾ ੫, ਛੰਤ ੧, ੧ : ੧	੬੯੧
ਸਤਿਗੁਰ ਨਦਰਿ ਨਿਹਾਲ ਬਹੁੜਿ ਨ ਧਾਈਐ ॥	ਗੂਜ ੫, ਵਾਰ, ੭ : ੬	੫੧੯
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ ਜਨ ਦੁਖ ਪਾਪ ਕਹੁ ਕਤ ਹੋਵੈ ਜੀਉ ॥	ਸਵ ੪, ਨਲ੍ਯ, ੧ : ੫	੧੩੯੮
ਸਤਿਗੁਰ ਨਾਮੁ ਏਕ ਲਿਵ ਮਨਿ ਜਪੈ ਦ੍ਰਿੜੁ ਤਿਨ੍ ਜਨ ਦੁਖ ਪਾਪੁ ਕਹੁ ਕਤ ਹੋਵੈ ਜੀਉ ॥	ਸਵ ੪, ਨਲ੍ਯ, ੧ : ੧	੧੩੯੮
ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥	ਨਟ ੪, ਅਸ ੨, ੧ : ੧	੯੮੧
ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥	ਰਾਮ ੩, ਅਸ ੧, ੭ : ੨	੯੦੮
ਸਤਿਗੁਰ ਨੋ ਸਭ ਕੋ ਲੋਚਦਾ ਜੇਤਾ ਜਗਤੁ ਸਭੁ ਕੋਇ ॥	ਸਿਰੀ ੪, ੬੮, ੩ : ੧	੪੧
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥	ਵਡ ੪, ਵਾਰ ੨੧ ਸ, ੩, ੧ : ੧	੫੯੪
ਸਤਿਗੁਰ ਨੋ ਸੇਵੇ ਤਿਸੁ ਆਪਿ ਮਿਲਾਏ ॥	ਮਾਰੂ ੩, ਸੋਲਾ ੧੯, ੧੫ : ੧	੧੦੬੩
ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ॥	ਗਉ ੪, ਵਾਰ ੫ ਸ, ੪, ੨ : ੫	੩੦੨
ਸਤਿਗੁਰ ਨੋ ਮਿਲੇ ਸਿ ਭਾਇਰਾ ਸਚੈ ਸਬਦਿ ਲਗੰਨਿ ॥	ਸੂਹੀ ੩, ਅਸ ੩, ੨੪ : ੧	੭੫੬
ਸਤਿਗੁਰ ਨੋ ਮਿਲੇ ਸੁ ਹਰਿ ਮਿਲੇ ਨਾਹੀ ਕਿਸੈ ਪਰਤੈ ॥	ਗਉ ੪, ਵਾਰ, ੨੪ : ੫	੩੧੪
ਸਤਿਗੁਰ ਨੋ ਮਿਲੈ ਸੰਬਦੁ ਸਮਾਲੇ ॥	ਰਾਮ ੩, ਵਾਰ ੫ ਸ, ੩, ੨ : ੨	੯੪੮

ਸਤਿਗੁਰ ਬਿਨੁ ਬੈਰਾਗੁ ਨ ਹੋਵਈ ਬੈਰਾਗੀਅੜੇ ॥	ਮਾਰੂ ਕਬ, ੮, ੬ : ੧	-	੧੧੦੪
ਸਤਿਗੁਰ ਭਏ ਦਇਆਲ ॥	ਰਾਮ ੫, ੩੯, ੪ : ੩	-	੮੯੫
ਸਤਿਗੁਰ ਭਏ ਦਇਆਲ ਤ ਪੂਰਾ ਪਾਈਐ ॥	ਫੁਨ ੫, ੫ : ੨	-	੧੩੬੨
ਸਤਿਗੁਰ ਭਾਇ ਚਲਹੁ ਜੀਵਤਿਆ ਇਵ ਮਰੀਐ ਰਾਮ ॥	ਸੂਹੀ ੪, ਛੰਤ ੪, ੪ : ੨	-	੭੭੫
ਸਤਿਗੁਰ ਭੀਖਿਆ ਦੇਹਿ ਮੈ ਤੂੰ ਸੰਮ੍ਰਥੁ ਦਾਤਾਰੁ ॥	ਸੂਹੀ ੩, ਵਾਰ ੧੫ ਸ, ੧, ੧ : ੧	-	੭੯੦
ਸਤਿਗੁਰ ਭੇਟਤ ਹਉਮੈ ਮਾਰੀ ॥	ਗਉ ੫, ੯੧, ੧ : ੨	-	੧੮੩
ਸਤਿਗੁਰ ਭੇਟਿਐ ਮਨੁ ਮਰਿ ਰਹੈ ਹਰਿ ਨਾਮੁ ਵਸੈ ਮਨਿ ਆਇ ॥	ਮਲਾ ੩, ੨, ੩ : ੧	-	੧੨੫੮
ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥	ਵਡ ੪, ਛੰਤ ੪, ੪ : ੫	-	੫੭੫
ਸਤਿਗੁਰ ਭੇਟੇ ਸਚੁ ਦ੍ਰਿੜਾਏ ਸਚੁ ਨਾਮੁ ਮਨਿ ਭਾਇਆ ॥	ਮਾਰੂ ੩, ਸੋਲਾ ੨੪, ੮ : ੩	-	੧੦੬੮
ਸਤਿਗੁਰ ਭੇਟੇ ਕੀ ਵਡਿਆਈ ॥	ਆਸਾ ੩, ਅਸ ੨੪, ੭ : ੧	-	੪੨੩
ਸਤਿਗੁਰ ਭੇਟੇ ਗੁਰ ਗੋਬਿੰਦ ॥	ਆਸਾ ੩, ੫੦, ੧ : ੨	-	੩੬੪
ਸਤਿਗੁਰ ਭੇਟੇ ਪੂਰਨ ਪਾਰਬ੍ਰਹਮ ॥	ਆਸਾ ੫, ੩੪, ੨ : ੨	-	੩੭੮
ਸਤਿਗੁਰ ਭੇਟੇ ਮੁਕਤਿ ਹੋਇ ਪਾਏ ਮੋਖ ਦੁਆਰੁ ॥	ਮਲਾ ੩, ਅਸ ੨, ੧ : ੩	-	੧੨੭੬
ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥	ਰਾਮ ੩, ਅਸ ੫, ੧੯ : ੧	-	੯੧੨
ਸਤਿਗੁਰ ਮਤਿ ਤਾਰੇ ਤਾਰਣਹਾਰਾ ਮੇਲਿ ਲਏ ਰੰਗਿ ਲੀਨਾ ਹੇ ॥	ਮਾਰੂ ੧, ਸੋਲਾ ੮, ੩ : ੩	-	੧੦੨੭
ਸਤਿਗੁਰ ਮਤਿ ਨਾਮੁ ਸਦਾ ਪਰਗਾਸਾ ਜੀਉ ॥	ਗਉ ੪, ੬੯, ੪ : ੩	-	੧੭੫
ਸਤਿਗੁਰ ਮਿਲਹੁ ਆਪੇ ਪ੍ਰਭੁ ਤਾਰੇ ॥	ਮਾਰੂ ੧, ਸੋਲਾ ੨੧, ੩ : ੧	-	੧੦੪੧
ਸਤਿਗੁਰ ਮਿਲਹੁ ਚੀਨਹੁ ਬਿਧਿ ਸਾਈ ॥	ਮਾਰੂ ੧, ਸੋਲਾ ੮, ੧੭ : ੧	-	੧੦੨੮
ਸਤਿਗੁਰ ਮਿਲਹੁ ਨਵੈ ਨਿਧਿ ਪਾਵਹੁ ਇਨ ਬਿਧਿ ਤਤੁ ਬਿਲੋਈ ॥	ਰਾਮ ੫, ੨, ੨ : ੨	-	੮੮੩
ਸਤਿਗੁਰ ਮਿਲਤ ਮਹਾ ਸੁਖੁ ਪਾਇਆ ਮਤਿ ਮਲੀਨ ਬਿਗਸਾਵੈਗੋ ॥	ਕਾਨ ੪, ਅਸ ੪, ੭ : ੨	-	੧੩੧੦
ਸਤਿਗੁਰ ਮਿਲਿਐ ਉਲਟੀ ਭਈ ਨਵ ਨਿਧਿ ਖਰਚਿਉ ਖਾਉ ॥	ਸਿਰੀ ੪, ਵਾਰ ੨੧ ਸ, ੩, ੨ : ੧	-	੯੧
ਸਤਿਗੁਰ ਮਿਲਿਐ ਉਲਟੀ ਭਈ ਭਾਈ ਜੀਵਤ ਮਰੈ ਤਾ ਬੂਝ ਪਾਇ ॥	ਸੋਰ ੩, ੮, ੧ : ੧	-	੬੦੨
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥	ਆਸਾ ੧, ਵਾਰ, ੬ : ੩	-	੪੬੬
ਸਤਿਗੁਰ ਮਿਲਿਐ ਹਉਮੈ ਗਈ ਜੋਤਿ ਰਹੀ ਸਭ ਆਇ ॥	ਗੂਜ ੩, ਵਾਰ ੪ ਸ, ੩, ੨ : ੩	-	੫੦੯
ਸਤਿਗੁਰ ਮਿਲਿਐ ਹਰਿ ਮਨਿ ਵਸੈ ਸਹਜੇ ਰਹੈ ਸਮਾਇ ॥	ਗੂਜ ੩, ੩, ੧*: ੨	-	੪੯੦
ਸਤਿਗੁਰ ਮਿਲਿਐ ਜੀਵਤੁ ਮਰੈ ਬੁਝਿ ਸਚਿ ਸਮੀਤਾ ॥	ਗੂਜ ੩, ਵਾਰ, ੪ : ੩	-	੫੧੦
ਸਤਿਗੁਰ ਮਿਲਿਐ ਧਾਵਤੁ ਥੰਮ੍ਹਿਆ ਨਿਜ ਘਰਿ ਵਸਿਆ ਆਏ ॥	ਆਸਾ ੩, ਛੰਤ ੭, ੪ : ੧	-	੪੪੦
ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥	ਨਟ ੪, ਅਸ ੨, ੩ : ੨	-	੯੮੧
ਸਤਿਗੁਰ ਮਿਲਿਐ ਮਤਿ ਊਤਮ ਹੋਇ ॥	ਬਸੰ ੧, ਅਸ ੨, ੬ : ੧	-	੧੧੮੮
ਸਤਿਗੁਰ ਮਿਲਿਐ ਮਤਿ ਊਪਜੈ ਤਾ ਇਹ ਸੋਝੀ ਪਾਇ ॥	ਗੂਜ ੩, ੬, ੧ : ੨	-	੪੯੧
ਸਤਿਗੁਰ ਮਿਲਿਐ ਮਨੁ ਸੰਤੋਖੀਐ ਤਾ ਫਿਰਿ ਤ੍ਰਿਸਨਾ ਭੂਖ ਨ ਹੋਇ ॥	ਗੂਜ ੩, ੭, ੨ : ੧	-	੪੯੨
ਸਤਿਗੁਰ ਮਿਲਿਐ ਮਰੈ ਮੰਦਾ ਹੋਵੈ ਗਿਆਨ ਬੀਚਾਰੀ ਜੀਉ ॥	ਮਾਰੂ ੩, ਅਸ ੧, ੪ : ੩	-	੧੦੧੬
ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥	ਸਲੋ ੩, ੩੭ : ੩	-	੧੪੧੭
ਸਤਿਗੁਰ ਮਿਲਿ ਰਹੀਐ ਸਦ ਅਪੁਨੇ ਜਿਨਿ ਹਰਿ ਸੇਤੀ ਲਿਵ ਲਾਈ ॥	ਸਾਰ ੩, ਅਸ ੧, ੪ : ੨	-	੧੨੩੩
ਸਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੱਖ ॥	ਸਲੋ ੩, ੧੦ : ੨	-	੧੪੧੩
ਸਤਿਗੁਰ ਮਿਲੇ ਤ ਮਾਰਗੁ ਦਿਖਾਇਆ ॥	ਆਸਾ ਕਬ, ੩, ੩ : ੩	-	੪੭੬
ਸਤਿਗੁਰ ਮਿਲੈ ਤ ਸੂਝਸਿ ਬੂਝਸਿ ਸਚ ਮਨਿ ਗਿਆਨੁ ਸਮਾਵੈ ॥	ਮਲਾ ੧, ਅਸ ੨, ੮ : ੨	-	੧੨੭੪
ਸਤਿਗੁਰ ਮੂਰਤਿ ਕਉ ਬਲਿ ਜਾਉ ॥	ਸਾਰ ੫, ੧, ੧*: ੧	-	੧੨੦੨
ਸਤਿਗੁਰ ਮੇਰਾ ਬੇਮੁਹਤਾਜੁ ॥	ਭੈਰ ੫, ੨੪, ੧ : ੧	-	੧੧੪੨
ਸਤਿਗੁਰ ਮੇਰੇ ਸਚਾ ਸਾਜੁ ॥	ਭੈਰ ੫, ੨੪, ੧ : ੨	-	੧੧੪੨
ਸਤਿਗੁਰ ਮੇਰੇ ਕੀ ਵਡਿਆਈ ॥	ਭੈਰ ੫, ੨੪, ੨ : ੩	-	੧੧੪੨
ਸਤਿਗੁਰ ਮੇਲੀ ਪ੍ਰਭ ਗੁਣਤਾਸਾਂ ॥	ਆਸਾ ੫, ੯੫, ੪ : ੪	-	੩੯੪
ਸਤਿਗੁਰ ਮੈ ਬਲਿਹਾਰੀ ਤੋਰ ॥	ਬਸੰ ਰਾਮਾ, ੧, ੩ : ੧	-	੧੧੯੫
ਸਤਿਗੁਰ ਵਚਨੁ ਰਤੰਨੁ ਹੈ ਜੋ ਮੰਨੇ ਸੁ ਹਰਿ ਰਸੁ ਖਾਇ ॥	ਸਿਰੀ ੪, ੬੯, ੨ : ੨	-	੪੧
ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ ॥	ਗੂਜ ੧, ਅਸ ੪, ੧*: ੨	-	੫੦੫
ਸਤਿਗੁਰ ਵਿਚਿ ਅੰਮ੍ਰਿਤ ਨਾਮੁ ਹੈ ਅੰਮ੍ਰਿਤੁ ਕਹੈ ਕਹਾਇ ॥	ਸਲੋ ੪, ੨੫ : ੧	-	੧੪੨੪
ਸਤਿਗੁਰ ਵਿਚਿ ਅੰਮ੍ਰਿਤੁ ਹੈ ਹਰਿ ਉਤਮੁ ਹਰਿ ਪਦੁ ਸੋਇ ॥	ਗਉ ੪, ਵਾਰ ੧ ਸ, ੪, ੧ : ੩	-	੩੦੦

ਸਤਿਗੁਰ ਵਿਚਿ ਆਪਿ ਵਰਤਦਾ ਹਰਿ ਆਪੇ ਰਖਣਹਾਰੁ ॥	ਗਉ ੪, ਵਾਰ ੬ ਸ, ੪, ੧ : ੫	-	੩੦੨
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥	ਆਸਾ ੧, ਵਾਰ, ੬ : ੨	-	੪੬੬
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਕਰਮਿ ਪਰਾਪਤਿ ਹੋਇ ॥	ਸਿਰੀ ੪, ਵਾਰ ੧੪ ਸ, ੩, ੧ : ੫	-	੮੮
ਸਤਿਗੁਰ ਵਿਚਿ ਨਾਮੁ ਨਿਧਾਨੁ ਹੈ ਪਿਆਰਾ ਕਰਿ ਦਇਆ ਅੰਮ੍ਰਿਤੁ ਮੁਖਿ ਚੋਇ ॥	ਸੋਰ ੪, ੨, ੧*: ੨	-	੬੦੫
ਸਤਿਗੁਰ ਵਿਚਿ ਵਡਿਆਈ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਵੈ ॥	ਗਉ ੪, ਵਾਰ ੮ ਸ, ੪, ੧ : ੧	-	੩੦੩
ਸਤਿਗੁਰ ਵਿਚਿ ਵਡੀਆ ਵਡਿਆਈਆ ਭਾਈ ਕਰਮਿ ਮਿਲੈ ਤਾਂ ਪਾਇ ॥	ਸਲੋ ੩, ੫੧ : ੮	-	੧੪੧੯
ਸਤਿਗੁਰ ਵਿਚਿ ਵਡੀ ਵਡਿਆਈ ॥	ਆਸਾ ੩, ੪੨, ੧ : ੧	-	੩੬੧
ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ ॥	ਆਸਾ ੧, ਵਾਰ, ੧੩ : ੧	-	੪੭੦
ਸਤਿਗੁਰ ਵਿਟਹੁ ਵਾਰਿਆ ਜਿਨਿ ਦਿਤਾ ਸਚੁ ਨਾਉ ॥	ਸਿਰੀ ੫, ੧੦੦, ੨ : ੧	-	੫੩
ਸਤਿਗੁਰ ਵਿਣੁ ਕਿਨੈ ਨ ਪਾਇਆ ਮਨਿ ਵੇਖਹੁ ਰਿਦੈ ਬੀਚਾਰਿ ॥	ਮਲਾ ੩, ਅਸ ੧, ੬ : ੧	-	੧੨੭੬
ਸਤਿਗੁਰਿ ਏਕੁ ਵਿਖਾਲਿਆ ਮਨਿ ਤਨਿ ਸੁਖੁ ਹੋਈ ॥	ਸੂਹੀ ੩, ਵਾਰ, ੭ : ੪	-	੭੮੮
ਸਤਿਗੁਰਿ ਸਚੁ ਦਿੜਾਇਆ ਸਦਾ ਸਚਿ ਸੰਜਮਿ ਰਹਣਾ ॥	ਸਿਰੀ ੩, ਅਸ ੨੫, ੬ : ੨	-	੭੦
ਸਤਿਗੁਰਿ ਸਚੁ ਦ੍ਰਿੜਾਇਆ ਇਸੁ ਧਨ ਕੀ ਕੀਮਤਿ ਕਹੀ ਨ ਜਾਇ ॥	ਮਾਰੂ ੩, ਵਾਰ ੧੭ ਸ, ੩, ੧ : ੨	-	੧੦੯੨
ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥	ਸਿਰੀ ੪, ਵਾਰ ੫ ਸ, ੩, ੨ : ੨	-	੮੪
ਸਤਿਗੁਰਿ ਸੰਤੁ ਮਿਲਾਇਆ ਮਸਤਕਿ ਧਰਿ ਕੈ ਹਥੁ ॥	ਰਾਮ ੫, ਵਾਰ ੫ ਸ, ੫, ੧ : ੮	-	੯੫੮
ਸਤਿਗੁਰਿ ਸਬਦੁ ਸੁਣਾਇਆ ਹਉ ਸਦ ਬਲਿਹਾਰੈ ਜਾਉ ॥	ਸਿਰੀ ੩, ਅਸ ੧੮, ੭ : ੩	-	੬੫
ਸਤਿਗੁਰਿ ਸਬਦੁ ਸੁਣਾਇਆ ਬਿਨੁ ਸਚੇ ਅਵਰੁ ਨ ਕੋਈ ॥	ਸਿਰੀ ੩, ਅਸ ੨੫, ੭ : ੩	-	੭੦
ਸਤਿਗੁਰਿ ਸਾਚਾ ਦਰਸੁ ਦਿਖਾਇਆ ॥	ਬਸੰ ੧, ਅਸ ੩, ੮ : ੪	-	੧੧੮੯
ਸਤਿਗੁਰਿ ਸੁਖੁ ਵੇਖਾਲਿਆ ਸਚਾ ਸਬਦੁ ਬੀਚਾਰਿ ॥	ਬਿਲਾ ੪, ਵਾਰ ੧੦ ਸ, ੩, ੧ : ੩	-	੮੫੩
ਸਤਿਗੁਰਿ ਸੇਵਿਐ ਸਹਜ ਅਨੰਦਾ ॥	ਮਾਰੂ ੩, ਸੋਲਾ ੧੯, ੪ : ੧	-	੧੦੬੩
ਸਤਿਗੁਰਿ ਸੇਵਿਐ ਸਦਾ ਸੁਖੁ ਜਨਮ ਮਰਣ ਦੁਖੁ ਜਾਇ ॥	ਵਡ ੪, ਵਾਰ ੪ ਸ, ੩, ੨ : ੧	-	੫੮੭
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਬੀਚਾਰਿ ॥	ਸੋਰ ੪, ਵਾਰ ੧੩ ਸ, ੩, ੧ : ੫	-	੬੪੭
ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ ॥	ਵਡ ੪, ਵਾਰ ੨ ਸ, ੩, ੧ : ੨	-	੫੮੬
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥	ਬਿਲਾ ੩, ਅਸ ੧, ੬ : ੧	-	੮੩੩
ਸਤਿਗੁਰਿ ਸੇਵਿਐ ਨਾਮੁ ਮਨਿ ਵਸੈ ਵਿਚਹੁ ਭ੍ਰਮੁ ਭਉ ਭਾਗੈ ॥	ਵਡ ੪, ਵਾਰ ੧੧ ਸ, ੩, ੨ : ੨	-	੫੯੦
ਸਤਿਗੁਰਿ ਸੇਵਿਐ ਮਨੁ ਨਿਰਮਲਾ ਭਏ ਪਵਿਤੁ ਸਰੀਰ ॥	ਸਿਰੀ ੩, ਅਸ ੨੫, ੧ : ੧	-	੬੯
ਸਤਿਗੁਰਿ ਸੇਵਿਐ ਰਿਦੈ ਸਮਾਣੀ ॥	ਮਾਝ ੩, ਅਸ ੧੬, ੮ : ੨	-	੧੧੯
ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥	ਸਿਰੀ ੪, ੬੫, ੨ : ੨	-	੩੯
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥	ਆਸਾ ੫, ਅਸ ੧, ੫ : ੨	-	੪੩੦
ਸਤਿਗੁਰਿ ਖੇਪ ਨਿਬਾਹੀ ਸੰਤਹੁ ॥	ਰਾਮ ੫, ਅਸ ੭, ੧*: ੧	-	੯੧੬
ਸਤਿਗੁਰਿ ਖੇਮਾ ਤਾਣਿਆ ਜੁਗ ਜੂਥ ਸਮਾਣੇ ॥	ਸਵ ੪, ਕਲੵ, ੧੨ : ੧	-	੧੩੯੮
ਸਤਿਗੁਰਿ ਗਵਾਈ ਵਿਚਹੁ ਜੂਠਿ ਭਰੰਤਿ ॥	ਬਸੰ ੩, ੬, ੩ : ੨	-	੧੧੭੩
ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥	ਨਟ ੪, ਅਸ ੩, ੧*: ੨	-	੯੮੧
ਸਤਿਗੁਰਿ ਢਾਕਿ ਲੀਆ ਮੋਹਿ ਪਾਪੀ ਪੜਦਾ ॥	ਤੁਖਾ ੫, ਛੰਤ, ੪ : ੨	-	੧੧੧੭
ਸਤਿਗੁਰਿ ਤਾਪੁ ਗਵਾਇਆ ਭਾਈ ਠਾਢਿ ਪਈ ਸੰਸਾਰਿ ॥	ਸੋਰ ੫, ੪੭, ੧ : ੨	-	੬੨੦
ਸਤਿਗੁਰਿ ਤੁਠੈ ਨਾਉ ਪ੍ਰੇਮਿ ਰਹਾਇਆ ॥	ਮਾਝ ੧, ਵਾਰ, ੧੮ : ੪	-	੧੪੬
ਸਤਿਗੁਰਿ ਤੁਠੈ ਪਾਈਅਨਿ ਅੰਦਰਿ ਰਤਨ ਭੰਡਾਰਾ ॥	ਮਾਝ ੧, ਵਾਰ, ੭ : ੨	-	੧੪੧
ਸਤਿਗੁਰਿ ਹਮਰੇ ਕਾਜ ਸਵਾਰੇ ॥	ਗਉ ੫, ੧੦੮*, ੧*: ੨	-	੨੦੧
ਸਤਿਗੁਰਿ ਤੂਠੈ ਕੀਨੋ ਦਾਨੁ ॥	ਆਸਾ ੫, ੨੩, ੩ : ੨	-	੩੭੬
ਸਤਿਗੁਰਿ ਦਇਆਲ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥	ਟੋਡੀ ੪, ੧, ੧ : ੨	-	੭੧੧
ਸਤਿਗੁਰਿ ਦਇਆਲਿ ਗੁਣ ਨਾਮੁ ਦ੍ਰਿੜਾਈ ॥	ਸੂਹੀ ੪, ੫, ੨ : ੨	-	੭੩੨
ਸਤਿਗੁਰਿ ਦਿਖਾਏ ਅੰਤਰਿ ਨਾਲੇ ॥	ਮਾਰੂ ੩, ਸੋਲਾ ੧੯, ੩ : ੨	-	੧੦੬੨
ਸਤਿਗੁਰਿ ਦਿਖਾਏ ਗਇਆ ਅਭਿਮਾਨੁ ॥	ਬਿਲਾ ੩, ੬, ੩ : ੨	-	੭੯੮
ਸਤਿਗੁਰਿ ਦਿਤਾ ਹਰਿ ਨਾਮੁ ਅੰਮ੍ਰਿਤੁ ਚਖਿਆ ॥	ਗੂਜ ੫, ਵਾਰ ੨੦ ਸ, ੫, ੧ : ੨	-	੫੨੩
ਸਤਿਗੁਰਿ ਦੀਆ ਅੰਮ੍ਰਿਤ ਨਾਮੁ ॥	ਪ੍ਰਭਾ ੧, ੫, ੨ : ੨	-	੧੩੨੮
ਸਤਿਗੁਰਿ ਦੀਏ ਮੁਕਤਿ ਧਿਆਨਾਂ ॥	ਪ੍ਰਭਾ ੧, ਅਸ ੬, ੬ : ੧	-	੧੩੪੫

ਸਤਿਗੁਰਿ ਦੀਨੋ ਪੂਰਾ ਮੰਤੁ ॥	ਭੈਰ ੫, ੪੮, ੧ : ੪	-	੧੧੫੦
ਸਤਿਗੁਰਿ ਨਾਨਕਿ ਭਗਤਿ ਕਰੀ ਇਕ ਮਨਿ ਤਨੁ ਮਨੁ ਧਨੁ ਗੋਬਿੰਦ ਦੀਅਉ ॥	ਸਵ ੪, ਬਲ੍ਯ, ੨ : ੧	-	੧੪੦੫
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ॥	ਭੈਰ ੩, ਅਸ ੧, ੧੨ : ੧	-	੧੧੫੫
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ ਚਿੰਤਾ ਸਗਲ ਬਿਨਾਸੀ ॥	ਸੋਰ ੫, ੨੫, ੨ : ੧	-	੬੧੫
ਸਤਿਗੁਰਿ ਨਾਮੁ ਬੁਝਾਇਆ ਵਿਣੁ ਨਾਵੈ ਭੁਖ ਨ ਜਾਈ ॥	ਆਸਾ ੩, ਅਸ ੨੫, ੧*: ੧	-	੪੨੩
ਸਤਿਗੁਰਿ ਨਾਲਿ ਦਿਖਾਲਿਆ ਰਵਿ ਰਹਿਆ ਸਭ ਥਾਇ ॥	ਸਾਰ ੪, ਵਾਰ, ੨੯ : ੪	-	੧੨੪੮
ਸਤਿਗੁਰਿ ਪਰਚੈ ਹਰਿ ਨਾਮਿ ਸਮਾਨਾ ॥	ਬਿਲਾ ੩, ੩, ੧*: ੧	-	੭੯੭
ਸਤਿਗੁਰਿ ਪਾਇਐ ਪੂਰਾ ਨਾਵਣੁ ਪਸੂ ਪਰੇਤਹੁ ਦੇਵ ਕਰੈ ॥	ਪ੍ਰਭਾ ੧, ੬, ੨ : ੨	-	੧੩੨੯
ਸਤਿਗੁਰਿ ਪੁਰਖਿ ਮਿਲਾਇਆ ਇਕੋ ਸਜਣੁ ਸੋਇ ॥	ਸਿਰੀ ੫, ੭੧, ੪ : ੧	-	੪੨
ਸਤਿਗੁਰਿ ਪੁਰਖਿ ਵਿਖਾਲਿਆ ਮਸਤਕਿ ਧਰਿ ਕੈ ਹਥੁ ਜੀਉ ॥	ਸਿਰੀ ੫, ਅਸ ੨੯, ੯ : ੩	-	੭੩
ਸਤਿਗੁਰਿ ਪੂਰੈ ਸੇਵਿਐ ਦੂਖਾ ਕਾ ਹੋਇ ਨਾਸੁ ॥	ਗਉ ੫, ਵਾਰ ੧੦ ਸ, ੫, ੧ : ੧	-	੩੨੦
ਸਤਿਗੁਰਿ ਪੂਰੈ ਕੀਨੀ ਦਾਤਿ ॥	ਧਨਾ ੫, ੪੧, ੧*: ੧	-	੬੮੧
ਸਤਿਗੁਰਿ ਪੂਰੈ ਤਾਪੁ ਗਵਾਇਆ ਅਪਣੀ ਕਿਰਪਾ ਧਾਰੀ ॥	ਸੋਰ ੫, ੪੮, ੧ : ੧	-	੬੨੦
ਸਤਿਗੁਰਿ ਪੂਰੈ ਨਾਮੁ ਦੀਆ ॥	ਪ੍ਰਭਾ ੫, ੯, ੧*: ੧	-	੧੩੪੦
ਸਤਿਗੁਰਿ ਪੂਰੈ ਬੂਝ ਬੁਝਾਈ ॥	ਆਸਾ ੩, ੪੫, ੨ : ੪	-	੩੬੨
ਸਤਿਗੁਰਿ ਮਿਲਿਐ ਫੇਰੁ ਨ ਪਵੈ ਜਨਮ ਮਰਣ ਦੁਖੁ ਜਾਇ ॥	ਸਿਰੀ ੩, ਅਸ ੨੪; ੧ : ੧	-	੬੯
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥	ਗਉ ੪, ੫੫, ੧ : ੨	-	੧੬੯
ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ ॥	ਰਾਮ ਸੁੰਦ੍ਰ, ਸਦ, ੪ : ੧	-	੯੨੩
ਸਤਿਗੁਰਿ ਭੇਟਿਐ ਸੋਝੀ ਪਾਇ ॥	ਬਿਲਾ ੩, ਵਾ ੨, ੧ : ੫	-	੮੪੨
ਸਤਿਗੁਰਿ ਮੰਤ੍ਰੁ ਦੀਉ ਹਰਿ ਨਾਮ ॥	ਗਉ ੫, ੧੫੦, ੨ : ੧	-	੧੯੬
ਸਤਿਗੁਰਿ ਮਿਲਿਐ ਅੰਤਰਿ ਰਵਿ ਰਹਿਆ ਸਦਾ ਰਹਿਆ ਲਿਵ ਲਾਇ ॥	ਬਿਹਾ ੪, ਵਾਰ ੧੯ ਸ. ੩, ੨ : ੨	-	੫੫੬
ਸਤਿਗੁਰਿ ਮਿਲਿਐ ਆਪੁ ਗਇਆ ਤ੍ਰਿਭਵਣ ਸੋਝੀ ਪਾਈ ॥	ਆਸਾ ੩, ਅਸ ੨੬, ੫ : ੧	-	੪੨੪
ਸਤਿਗੁਰਿ ਮਿਲਿਐ ਸਚ ਸੰਜਮਿ ਸੂਚਾ ॥	ਗਉ ੧, ੯, ੩ : ੧	-	੧੫੩
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ ਕੈ ਹਿਰਦੈ ਸਚੁ ਵਸਾਇਆ ॥	ਆਸਾ ੧, ਵਾਰ, ੮ : ੩	-	੪੬੭
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹੀ ਵਿਚਹੁ ਆਪੁ ਗਵਾਇਆ ॥	ਆਸਾ ੧, ਵਾਰ, ੪ : ੪	-	੪੬੫
ਸਤਿਗੁਰਿ ਮਿਲਿਐ ਸਦਾ ਸੁਖੁ ਜਿਸ ਨੋ ਆਪੇ ਮੇਲੇ ਸੋਇ ॥	ਰਾਮ ੩, ਵਾਰ ੧ ਸ. ੩, ੩ : ੧	-	੯੪੭
ਸਤਿਗੁਰਿ ਮਿਲਿਐ ਸੂਹਾ ਵੇਸੁ ਗਇਆ ਹਉਮੈ ਵਿਚਹੁ ਮਾਰਿ ॥	ਸੂਹੀ ੩, ਵਾਰ ੫ ਸ, ੩, ੧ : ੩	-	੭੮੭
ਸਤਿਗੁਰਿ ਮਿਲਿਐ ਹਰਿ ਪਾਇਆ ਮਿਲਿਆ ਸਹਜਿ ਸੁਭਾਇ ॥	ਸੂਹੀ ੪, ਅਸ ੨, ੫ : ੭	-	੭੫੮
ਸਤਿਗੁਰਿ ਮਿਲਿਐ ਹੁਕਮੁ ਬੁਝੀਐ ਤਾਂ ਕੋ ਆਵੈ ਰਾਸਿ ॥	ਮਲਾ ੧, ਵਾਰ ੨੫ ਸ, ੧, ੧ : ੭	-	੧੨੮੯
ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥	ਸੋਰ ੧, ਅਸ ੧, ੭ : ੪	-	੬੩੫
ਸਤਿਗੁਰਿ ਮਿਲਿਐ ਜਲੁ ਪਾਈਐ ਚੂਕੈ ਭੂਖ ਪਿਆਸ ॥	ਸਲੋ ੩, ੫੮ : ੨	-	੧੪੨੦
ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥	ਸੋਰ ੪, ਵਾਰ ੬ ਸ, ੩, ੨ : ੧੦	-	੬੪੫
ਸਤਿਗੁਰਿ ਮਿਲਿਐ ਨਾਮੁ ਊਪਜੈ ਤਿਸਨਾ ਭੁਖ ਸਭ ਜਾਇ ॥	ਸੋਰ ੪, ਵਾਰ ੨੭ ਸ, ੪, ੧ : ੪	-	੬੫੩
ਸਤਿਗੁਰਿ ਮਿਲਿਐ ਨਾਮੁ ਊਪਜੈ ਤ੍ਰਿਸਨਾ ਭੁਖ ਸਭ ਜਾਇ ॥	ਕਾਨ ੪, ਵਾਰ ੧੧ ਸ, ੪, ੨ : ੪	-	੧੩੧੭
ਸਤਿਗੁਰਿ ਮਿਲਿਐ ਨਿਰੰਜਨੁ ਪਾਇਆ ਬਹੁਰਿ ਨ ਭਵਜਲਿ ਫੇਰਾ ॥	ਮਲਾ ੧, ੪, ੩*: ੨	-	੧੨੫੫
ਸਤਿਗੁਰਿ ਮਿਲਿਐ ਫਲੁ ਪਾਇਆ ॥	ਸਿਰੀ ੧, ਅਸ ੨੮, ੧੧ : ੧	-	੭੨
ਸਤਿਗੁਰਿ ਮਿਲਿਐ ਭਉ ਊਪਜੈ ਭੈ ਭਾਇ ਰੰਗੁ ਸਵਾਰਿ ॥	ਸੂਹੀ ੩, ਵਾਰ, ੯ : ੨	-	੭੮੮
ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ ॥	ਵਡ ੪, ਵਾਰ ੪ ਸ, ੩, ੧ : ੧	-	੫੮੬
ਸਤਿਗੁਰਿ ਮਿਲਿਐ ਮਾਰਗੁ ਮੁਕਤਾ ਸਹਜੇ ਮਿਲੇ ਸੁਆਮੀ ॥	ਰਾਮ ੫, ੨, ੪ : ੧	-	੮੮੩
ਸਤਿਗੁਰਿ ਮਿਲਿਐ ਵਡੀ ਵਡਿਆਈ ॥	ਬਿਲਾ ੩, ਅਸ ੧, ੭ : ੧	-	੮੩੩
ਸਤਿਗੁਰਿ ਮਿਲੇ ਉਲਟੀ ਭਈ ਮਰਿ ਜੀਵਿਆ ਸਹਜਿ ਸੁਭਾਇ ॥	ਸਲੋ ੩, ੧੮ : ੨	-	੧੪੧੪
ਸਤਿਗੁਰਿ ਮਿਲੇ ਨਿਰੰਜਨੁ ਪਾਇਆ ਤੇਰੈ ਨਾਮਿ ਹੈ ਨਿਵਾਸਾ ॥	ਪ੍ਰਭਾ ੧, ੪, ੧ : ੨	-	੧੩੨੮
ਸਤਿਗੁਰਿ ਮੀਤਿ ਮਿਲਾਇਆ ਮੈ ਸਦਾ ਸਦਾ ਤੇਰਾ ਤਾਣੁ ॥	ਸੂਹੀ ੪, ਅਸ ੨, ੧੨ : ੨	-	੭੫੯
ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ ॥	ਵਡ ੩, ਅਲਾ ੩, ੨ : ੨	-	੫੮੪
ਸਤਿਗੁਰਿ ਮੇਲੀ ਤਾ ਪਿਰਿ ਰਾਵੀ ਬਿਗਸੀ ਅੰਮ੍ਰਿਤ ਬਾਣੀ ॥	ਗਉ ੧, ਛੰਤ ੨, ੨ : ੫	-	੨੪੩
ਸਤਿਗੁਰਿ ਮੇਲੀ ਭੈ ਵਸੀ ਨਾਨਕ ਪ੍ਰੇਮੁ ਸਖਾਇ ॥	ਸਿਰੀ ੧, ਅਸ ੨, ੮ : ੩	-	੫੪
ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ॥	ਰਾਮ ੧, ਓਅੰ, ੩੬ : ੮	-	੯੩੪

ਸਤਿਗੁਰਿ ਮੇਲੇ ਪ੍ਰਭਿ ਆਪਿ ਮਿਲਾਏ ॥	ਗਉ ੩, ਅਸ਼ ੫, ੩ : ੧	-	੨੩੧
ਸਤਿਗੁਰਿ ਮੈਨੋ ਏਕੁ ਦਿਖਾਇਆ ॥	ਬਸੰ ੩, ੪, ੧ : ੪	-	੧੧੭੩
ਸਤਿਗੁਰਿ ਮੋ ਕਉ ਏਕੁ ਬੁਝਾਇਆ ॥	ਗਉ ੧, ਅਸ ੫, ੫ : ੨	-	੨੨੩
ਸਤਿਗੁਰਿ ਮੋ ਕਉ ਹਰਿ ਨਾਮੁ ਬਤਾਇਆ ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ॥	ਆਸਾ ੪, ੬੬, ੧*: ੨	-	੩੬੯
ਸਤਿਗੁਰਿ ਮੋ ਕਉ ਕੀਨੋ ਦਾਨੁ ॥	ਭੈਰ ੫, ਅਸ ੩, ੧ : ੧	-	੧੧੫੭
ਸਤਿਗੁਰਿ ਮੋ ਕਉ ਦੀਆ ਉਪਦੇਸੁ ॥	ਆਸਾ ੫, ੫, ੨ : ੧	-	੩੭੧
ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ ॥	ਮਾਰੂ ੩, ਸੋਲਾ ੪, ੧ : ੩	-	੧੦੪੭
ਸਤਿਗੁਰਿ ਰਾਖੇ ਸੇ ਜਨ ਉਬਰੇ ਹੋਰ ਮਾਇਆ ਮੋਹ ਖੁਆਰੀ ਹੇ ॥	ਮਾਰੂ ੩, ਸੋਲਾ ੭, ੧੨ : ੩	-	੧੦੫੦
ਸਤਿਗੁਰਿ ਰਾਖੇ ਸੇ ਵਡਭਾਗੇ ॥	ਆਸਾ ੧, ਅਸ ੬, ੮ : ੨	-	੪੧੪
ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥	ਪ੍ਰਭਾ ੧, ਅਸ ੧, ੧ : ੪	-	੧੩੪੨
ਸਤਿਗੁਰਿ ਰਾਖੇ ਬੰਧੁ ਨ ਪਾਈ ॥	ਆਸਾ ੧, ਅਸ ੧੦, ੮ : ੨	-	੪੧੬
ਸਤਿਗੁਰੁ ਅਗਮੁ ਅਗਮੁ ਹੈ ਠਾਕੁਰੁ ਭਰਿ ਸਾਗਰ ਭਗਤਿ ਕਰੀਜੈ ॥	ਕਲਿ ੪, ਅਸ ੧, ੪ : ੧	-	੧੩੨੩
ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ॥	ਗਉ ੪, ਵਾਰ ੫ ਸ, ੪, ੨ : ੨	-	੩੦੨
ਸਤਿਗੁਰੁ ਅਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੇ ॥	ਮਾਰੂ ੩, ਸੋਲਾ ੧, ੧੨ : ੩	-	੧੦੪੪
ਸਤਿਗੁਰੁ ਅਪਣਾ ਸੇਵਿ ਸਭ ਫਲ ਪਾਇਆ ॥	ਗੂਜ ੩, ਵਾਰ, ੨੦ : ੨	-	੫੧੭
ਸਤਿਗੁਰੁ ਅਪਣਾ ਮਨਾਇ ਲੈ ਰੂਪੁ ਚੜੀ ਤਾ ਅਗਲਾ ਦੂਜਾ ਨਾਹੀ ਥਾਉ ॥	ਸੂਹੀ ੩, ਵਾਰ ੨ ਸ਼, ੩, ੧ : ੨	-	੭੮੫
ਸਤਿਗੁਰੁ ਅਪਣੈ ਘਰਿ ਵਰਤਦਾ ਆਪੇ ਲਏ ਮਿਲਾਇ ॥	ਸੋਰ ੪, ਵਾਰ ੧੮ ਸ, ੩, ੨ : ੪	-	੬੪੯
ਸਤਿਗੁਰੁ ਅਪਨਾ ਸਦ ਸਦਾ ਸਮ੍ਹਾਰੇ ॥	ਆਸਾ ੫, ੬੭, ੧ : ੧	-	੩੮੭
ਸਤਿਗੁਰੁ ਅਪਨਾ ਸਦ ਸਦਾ ਮਨਾਵਹੁ ॥	ਆਸਾ ੫, ੬੨, ੧*: ੨	-	੩੮੬
ਸਤਿਗੁਰੁ ਅਪਨਾ ਪੂਛਿ ਦੇਖੁ ਲੇਹੁ ਵਖਰੁ ਭਾਲਿ ॥	ਮਾਰੂ ੩, ੪, ੧*: ੨	-	੯੯੪
ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ ॥	ਸਾਰ ੪, ਵਾਰ, ੨੦ : ੧	-	੧੨੪੫
ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥	ਮਾਰੂ ੧, ਸੋਲਾ ੧੧, ੧੪ : ੩	-	੧੦੩੨
ਸਤਿਗੁਰੁ ਆਇ ਮਿਲਿਆ ਵਡਭਾਗੇ ॥	ਮਾਰੂ ੩, ਸੋਲਾ ੨, ੧੨ : ੨	-	੧੦੪੫
ਸਤਿਗੁਰੁ ਆਖਿ ਸੁਣਾਏ ਸੂਰਾ ॥	ਮਾਰੂ ੩, ਸੋਲਾ ੩, ੪ : ੨	-	੧੦੪੬
ਸਤਿਗੁਰੁ ਆਖੈ ਸਚਾ ਕਰੇ ਸਾ ਬਾਤ ਹੋਵੈ ਦਰਹਾਲੀ ॥	ਰਾਮ ਬਸ, ਵਾਰ, ੩ : ੩	-	੯੬੭
ਸਤਿਗੁਰੁ ਆਖੈ ਕਾਰ ਸੁ ਕਾਰ ਕਮਾਈਐ ॥	ਮਾਝ ੧, ਵਾਰ, ੧੫ : ੨	-	੧੪੫
ਸਤਿਗੁਰੁ ਆਪੇ ਮੇਲਿ ਮਿਲਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥	ਮਾਝ ੩, ਅਸ ੨੪, ੫ : ੩	-	੧੨੩
ਸਤਿਗੁਰੁ ਸਹਜ ਸਮਾਧਿ ਰਵਿਓ ਸਾਮਾਨਿ ਨਿਰੰਤਰਿ ॥	ਸਵ ੨, ਕਲੁ, ੭ : ੪	-	੧੩੯੨
ਸਤਿਗੁਰੁ ਸਹਜੈ ਦਾ ਖੇਤੁ ਹੈ ਜਿਸ ਨੋ ਲਾਏ ਭਾਉ ॥	ਰਾਮ ੩, ਵਾਰ ੧ ਸ, ੩, ੧ : ੧	-	੯੪੭
ਸਤਿਗੁਰੁ ਸੰਤੁ ਮਿਲੈ ਸਾਂਤਿ ਪਾਈਐ ਕਿਲਵਿਖ ਦੁਖ ਕਾਟੇ ਸਭਿ ਦੂਰਿ ॥	ਸਾਰ ੪, ੧, ੧ : ੧	-	੧੧੯੮
ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ ॥	ਵਡ ੩, ਅਲਾ ੧, ੪ : ੨	-	੫੮੩
ਸਤਿਗੁਰੁ ਸਬਦੁ ਦੇਇ ਰਿਦ ਅੰਤਰਿ ਮੁਖਿ ਅੰਮ੍ਰਿਤੁ ਨਾਮੁ ਚੁਆਵੈਗੋ ॥	ਕਾਨ ੪, ਅਸ ੫, ੧ : ੨	-	੧੩੧੦
ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ॥	ਗਉ ੪, ਵਾਰ ੫ ਸ, ੪, ੨ : ੪	-	੩੦੨
ਸਤਿਗੁਰੁ ਸਰਵਰੁ ਰਤਨੀ ਭਰਪੂਰੇ ਜਿਸੁ ਪ੍ਰਾਪਤਿ ਸੋ ਪਾਵੈ ॥	ਰਾਮ ੫, ਵਾਰ ੭ ਸ, ੫, ੧ : ੧੧	-	੯੬੦
ਸਤਿਗੁਰੁ ਸਰਾਫੁ ਨਦਰੀ ਵਿਚਦੋ ਕਢੈ ਤਾਂ ਉਘੜਿ ਆਇਆ ਲੋਹਾ ॥	ਰਾਮ ੫, ਵਾਰ ੭ ਸ, ੫, ੨ : ੭	-	੯੬੦
ਸਤਿਗੁਰੁ ਸਾਹੁ ਸਿਖ ਵਣਜਾਰੇ ॥	ਆਸਾ ੫, ਅਸ ੧, ੭ : ੧	-	੪੩੦
ਸਤਿਗੁਰੁ ਸਾਹੁ ਪਾਇਆ ਵਡ ਦਾਨਾ ਹਰਿ ਕੀਏ ਬਹੁ ਗੁਣ ਸਾਝਾ ॥	ਜੈਤ ੪, ੫, ੩ : ੨	-	੬੯੭
ਸਤਿਗੁਰੁ ਸਾਹੁ ਭੰਡਾਰੁ ਨਾਮ ਜਿਸੁ ਇਹੁ ਰਤਨੁ ਤਿਸੈ ਤੇ ਪਾਇਣਾ ॥	ਮਾਰੂ ੫, ਸੋਲਾ ੭, ੪ : ੩	-	੧੦੭੮
ਸਤਿਗੁਰੁ ਸਾਗਰੁ ਗੁਣ ਨਾਮ ਕਾ ਮੈ ਤਿਸੁ ਦੇਖਣ ਕਾ ਚਾਉ ॥	ਸੂਹੀ ੪, ਅਸ ੨, ੬ : ੧	-	੭੫੯
ਸਤਿਗੁਰੁ ਸਾਚਾ ਮਨਿ ਵਸੈ ਸਾਜਨੁ ਉਤ ਹੀ ਠਾਇ ॥	ਮਾਰੂ ੩, ਵਾਰ ੩ ਸ, ੧, ੧ : ੩	-	੧੦੮੭
ਸਤਿਗੁਰੁ ਸਾਜਨੁ ਪੁਰਖੁ ਵਡ ਪਾਇਆ ਹਰਿ ਰਸਕਿ ਰਸਕਿ ਫਲ ਲਾਗਿਬਾ ॥	ਜੈਤ ੪, ੪, ੧ : ੧	-	੬੯੭
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥	ਗਉ ੫, ਸੁਖ ੧੮, ੧ : ੭	-	੨੮੬
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥	ਗਉ ੫, ਸੁਖ ੧੮, ੧ : ੯	-	੨੮੬
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥	ਗਉ ੫, ਸੁਖ ੧੮, ੧ : ੧	-	੨੮੬
ਸਤਿਗੁਰੁ ਸਿਖ ਕੇ ਬੰਧਨ ਕਾਟੈ ॥	ਗਉ ੫, ਸੁਖ ੧੮, ੧ : ੫	-	੨੮੬
ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥	ਰਾਮ ੫, ਵਾਰ ੯ ਸ, ੫, ੨ : ੧	-	੯੬੧

ਸਤਿਗੁਰੁ ਸੇਵਿ ਸਦਾ ਸੁਖੁ ਪਾਇਆ ਫਿਰਿ ਦੁਖੁ ਨ ਲਾਗੈ ਧਾਇ ॥	ਭੈਰ ੩, ੧੭, ੪ : ੧	-	੧੧੩੨
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥	ਮਾਰੂ ੩, ਸੋਲਾ ੧੪, ੫ : ੩	-	੧੦੫੭
ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਜਿਨਿ ਵਿਚਹੁ ਆਪੁ ਗਵਾਇਆ ॥	ਸਾਰ ੩, ਅਸ ੨, ੫ : ੨	-	੧੨੩੪
ਸਤਿਗੁਰੁ ਸੇਵਿ ਸਦਾ ਸੋਹਾਗਣਿ ਸਚ ਉਪਦੇਸਿ ਸਮਾਵਣਿਆ ॥	ਮਾਝ ੩, ਅਸ ੨੩, ੪ : ੩	-	੧੨੩
ਸਤਿਗੁਰੁ ਸੇਵਿ ਸਦਾ ਪ੍ਰਭੁ ਪਾਇਆ ਆਪੈ ਆਪੁ ਮਿਲਾਇਦਾ ॥	ਮਾਰੂ ੩, ਸੋਲਾ ੨੨, ੬ : ੩	-	੧੦੬੬
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥	ਬਿਲਾ ੪, ੪, ੨ : ੨	-	੮੦੦
ਸਤਿਗੁਰੁ ਸੇਵਿ ਸਭੈ ਫਲ ਪਾਈ ॥	ਆਸਾ ੫, ੧੭, ੧ : ੨	-	੩੭੫
ਸਤਿਗੁਰੁ ਸੇਵਿ ਸਰਬ ਫਲ ਪਾਏ ॥	ਭੈਰ ੫, ੧੨, ੧ : ੧	-	੧੧੩੮
ਸਤਿਗੁਰੁ ਸੇਵਿ ਸੁਖੁ ਪਾਇਆ ਅਤਿ ਤਿਸਨਾ ਤਜਿ ਵਿਕਾਰ ॥	ਸਲੋ ੩, ੪੯ : ੩	-	੧੪੧੯
ਸਤਿਗੁਰੁ ਸੇਵਿ ਸੁਖੁ ਪਾਇਆ ਸਚੁ ਨਾਮੁ ਗੁਣਤਾਸੁ ॥	ਸਿਰੀ ੪, ਵਾਰ ੯ ਸ, ੩, ੨ : ੧	-	੮੫
ਸਤਿਗੁਰੁ ਸੇਵਿਹੁ ਹਉਮੈ ਮਲੁ ਜਾਈ ॥	ਬਿਲਾ ੪, ਵਾਰ ੭ ਸ, ੩, ੩ : ੪	-	੮੫੨
ਸਤਿਗੁਰੁ ਸੇਵਿ ਗੁਣ ਨਿਧਾਨੁ ਪਾਇਆ ਤਿਸ ਕੀ ਕੀਮ ਨ ਪਾਈ ॥	ਸਿਰੀ ੩, ਅਸ ੧੮, ੩ : ੨	-	੬੫
ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ ਸਫਲ ਜਨਮੁ ਜਗਿ ਆਇਆ ॥	ਸੋਰ ੩, ੭, ੩ : ੧	-	੬੦੨
ਸਤਿਗੁਰੁ ਸੇਵਿ ਤਤੁ ਵੀਚਾਰੈ ॥	ਆਸਾ ੧, ੧੪, ੩ : ੪	-	੩੫੩
ਸਤਿਗੁਰੁ ਸੇਵਿ ਤੂਟੈ ਜਮਕਾਲੁ ॥	ਮਲਾ ੧, ਅਸ ੫, ੬ : ੧	-	੧੨੭੫
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥	ਮਾਰੂ ੫, ਸੋਲਾ ੨, ੧੧ : ੨	-	੧੦੭੩
ਸਤਿਗੁਰੁ ਸੇਵਿ ਦੇਖਹੁ ਪ੍ਰਭੁ ਨੈਨੀ ॥	ਆਸਾ ੧, ਅਸ ੧੦, ੧*: ੨	-	੪੧੬
ਸਤਿਗੁਰੁ ਸੇਵਿ ਧਨ ਬਾਲੜੀਏ ਹਰਿ ਵਰੁ ਪਾਵਹਿ ਸੋਈ ਰਾਮ ॥	ਸੂਹੀ ੩, ਛੰਤ ੪, ੨ : ੧	-	੭੭੦
ਸਤਿਗੁਰੁ ਸੇਵਿ ਨਿਸੰਗੁ ਭਰਮੁ ਚੁਕਾਈਐ ॥	ਮਾਝ ੧, ਵਾਰ, ੧੫ : ੧	-	੧੪੫
ਸਤਿਗੁਰੁ ਸੇਵਿ ਪਦਾਰਥੁ ਪਾਵਹਿ ਛੂਟਹਿ ਸਬਦੁ ਕਮਾਈ ॥	ਸੋਰ ੧, ੬, ੪ : ੨	-	੫੯੭
ਸਤਿਗੁਰੁ ਸੇਵਿ ਪਰਮ ਪਦੁ ਪਾਇ ॥	ਆਸਾ ੧, ੧੨, ੨ : ੪	-	੩੫੨
ਸਤਿਗੁਰੁ ਸੇਵਿ ਪਰਮ ਪਦੁ ਪਾਯਉ ॥	ਸਵ ੪. ਕਲ੍ਯ, ੧ : ੫	-	੧੩੯੬
ਸਤਿਗੁਰੁ ਸੇਵਿ ਪਾਏ ਨਿਜ ਥਾਉ ॥	ਆਸਾ ੧, ੧੧, ੧ : ੪	-	੩੫੨
ਸਤਿਗੁਰੁ ਸੇਵੀ ਅਵਰੁ ਨ ਦੂਜਾ ॥	ਮਾਰੂ ੪, ਸੋਲਾ ੧, ੩ : ੨	-	੧੦੬੯
ਸਤਿਗੁਰੁ ਸੇਵੀਐ ਆਪਣਾ ਪਾਈਐ ਨਾਮੁ ਅਪਾਰੁ ॥	ਗਉ ੪, ਵਾਰ ੨੨ ਸ, ੪, ੨ : ੧	-	੩੧੩
ਸਤਿਗੁਰੁ ਸੇਵੀ ਸਬਦਿ ਸਾਲਾਹੀ ॥	ਮਾਰੂ ੩, ਸੋਲਾ ੫. ੩ : ੨	-	੧੦੪੮
ਸਤਿਗੁਰੁ ਸੇਵੀ ਸਬਦਿ ਸੁਹਾਇਆ ॥	ਮਾਝ ੩, ਅਸ ੧੦, ੨ : ੧	-	੧੧੫
ਸਤਿਗੁਰੁ ਸੇਵੀ ਭਾਉ ਕਰਿ ਮੈ ਪਿਰੁ ਦੇਹੁ ਮਿਲਾਇ ॥	ਸਿਰੀ ੩, ੬੨, ੧ : ੨	-	੩੮
ਸਤਿਗੁਰੁ ਸੇਵੇ ਆਪਣਾ ਆਇਆ ਤਿਸੁ ਗਣੀ ॥	ਮਲਾ ੧, ਵਾਰ, ੧੧ : ੫	-	੧੨੮੩
ਸਤਿਗੁਰੁ ਸੇਵੇ ਆਪਣਾ ਸੋ ਸਿਰੁ ਲੇਖੈ ਲਾਇ ॥	ਸਿਰੀ ੪, ਵਾਰ ੧੩ ਸ, ੩, ੧ : ੧	-	੮੮
ਸਤਿਗੁਰੁ ਸੇਵੇ ਆਪੁ ਗਵਾਏ ॥	ਮਾਰੂ ੩, ਸੋਲਾ ੧, ੬ : ੧	-	੧੦੪੪
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਸਤਿਗੁਰਿ ਅਲਖੁ ਦਿਤਾ ਲਖਾਈ ॥	ਸੂਹੀ ੩, ਅਸ ੨, ੩ : ੩	-	੭੫੪
ਸਤਿਗੁਰੁ ਸੇਵੇ ਸਦਾ ਸੁਖੁ ਪਾਏ ਹਉਮੈ ਸਬਦਿ ਸਮਾਣੀ ॥	ਸੋਰ ੩, ੭, ੧ : ੨	-	੬੦੨
ਸਤਿਗੁਰੁ ਸੇਵੇ ਸਦਾ ਮਨੁ ਨਿਹਚਲੁ ਨਿਜ ਘਰਿ ਵਾਸਾ ਪਾਵਣਿਆ ॥	ਮਾਝ ੩, ਅਸ ੧੮, ੩ : ੩	-	੧੨੦
ਸਤਿਗੁਰੁ ਸੇਵੇ ਸੁ ਲਾਲਾ ਹੋਇ ॥	ਆਸਾ ੩, ੪੬, ੪ : ੧	-	੩੬੩
ਸਤਿਗੁਰੁ ਸੇਵੇ ਸੋਈ ਬੂਝੈ ਪਾਏ ਮੋਖ ਦੁਆਰਾ ॥	ਸਾਰ ੩, ਅਸ ੩, ੫ : ੨	-	੧੨੩੪
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਸ ਨੋ ਕਿਰਪਾ ਕਰੇ ਰਜਾਈ ॥	ਮਲਾ ੧, ਵਾਰ, ੨੦ : ੮	-	੧੨੮੭
ਸਤਿਗੁਰੁ ਸੇਵੇ ਸੋ ਸੁਖੁ ਪਾਏ ਜਿਨ ਹਉਮੈ ਵਿਚਹੁ ਮਾਰੀ ॥	ਸਾਰ ੪, ਵਾਰ ੨੪ ਸ, ੩, ੧ : ੫	-	੧੨੪੬
ਸਤਿਗੁਰੁ ਸੇਵੇ ਸੋ ਸੁਖੁ ਪਾਏ ਨਾਉ ਵਸੈ ਮਨਿ ਆਈ ॥	ਸਲੋ ੩, ੧੯ : ੭	-	੧੪੧੪
ਸਤਿਗੁਰੁ ਸੇਵੇ ਸੋ ਜੋਗੀ ਹੋਇ ॥	ਗਉ ੧, ਅਸ ੭, ੪ : ੧	-	੨੨੩
ਸਤਿਗੁਰੁ ਸੇਵੇ ਸੋ ਵਡਭਾਗੀ ਜਿਸ ਨੋ ਆਪਿ ਮਿਲਾਏ ॥	ਸੋਰ ੩, ੧੦, ੩ : ੧	-	੬੦੩
ਸਤਿਗੁਰੁ ਸੇਵੇ ਕਰਣੀ ਸਾਰੀ ॥	ਆਸਾ ੧, ਅਸ ੨, ੩ : ੪	-	੪੧੨
ਸਤਿਗੁਰੁ ਸੇਵੇ ਕਰਣੀ ਸਾਰੀ ॥	ਬਿਲਾ ੩, ਵਾ ੭, ੬ : ੫	-	੮੪੨
ਸਤਿਗੁਰੁ ਸੇਵੇ ਖੁਲ੍ਹੇ ਕਪਾਟ ॥	ਭੈਰ ੫, ੧੬, ੪ : ੨	-	੧੧੩੯
ਸਤਿਗੁਰੁ ਸੇਵੇ ਚੂਕੈ ਜੰਜਾਲਾ ॥	ਗਉ ੧, ਅਸ ੪, ੬ : ੩	-	੨੨੨
ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥	ਮਾਝ ੩, ਅਸ ੧੨, ੨ : ੧	-	੧੧੬
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥	ਸੋਰ ੧, ਅਸ ੨, ੩ : ੩	-	੬੩੫

ਸਤਿਗੁਰੁ ਜਿਨੀ ਨ ਸੇਵਿਆ ਦਾਤਾ ਸੇ ਅੰਤਿ ਗਏ ਪਛੁਤਾਹਿ ॥	ਭੈਰ ੩, ੧੭, ੩ : ੨	-	੧੧੩੨
ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥	ਰਾਮ ੩, ਅਨੰ, ੧ : ੨	-	੯੧੭
ਸਤਿਗੁਰੁ ਤੁਠੜਾ ਦਸੇ ਹਰਿ ਪਾਈ ਜੀਉ ॥	ਗਉ ੪, ੭੦, ੩ : ੩	-	੧੭੫
ਸਤਿਗੁਰੁ ਤੁਠਾ ਸਚੁ ਦ੍ਰਿੜਾਏ ॥	ਮਾਰੂ ੧, ਸੋਲਾ ੯, ੧੧ : ੧	-	੧੦੨੯
ਸਤਿਗੁਰੁ ਤੁਠਾ ਖੋਲਿ ਦੇਇ ਮੁਖਿ ਗੁਰਮੁਖਿ ਹਰਿ ਪਰਗਾਸਿ ॥	ਮਾਰੂ ੪, ੪, ੩ : ੨	-	੯੯੬
ਸਤਿਗੁਰੁ ਤੁਮ ਸੇਵਿ ਸਖੀ ਮਨਿ ਚਿੰਦਿਅੜਾ ਫਲੁ ਪਾਵਹੁ ॥	ਰਾਮ ੫, ਛੰਤ ੫, ੧ : ੨	-	੯੨੭
ਸਤਿਗੁਰੁ ਤੁਮ੍ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ ॥	ਗੂਜ ੫, ੪, ੨ : ੧	-	੪੯੬
ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥	ਬਿਲਾ ੪, ਅਸ ੬, ੧*: ੨	-	੮੩੬
ਸਤਿਗੁਰੁ ਦਾਤਾ ਆਖੀਐ ਤੁਸਿ ਕਰੇ ਪਸਾਓ ॥	ਤਿਲੰ ੪, ਅਸ ੨, ੧੬ : ੧	-	੭੨੬
ਸਤਿਗੁਰੁ ਦਾਤਾ ਸਬਦੁ ਸੁਣਾਏ ॥	ਗਉ ੩, ਅਸ ੬, ੭ : ੧	-	੨੩੨
ਸਤਿਗੁਰੁ ਦਾਤਾ ਸਭਨਾ ਵਥੂ ਕਾ ਪੂਰੈ ਭਾਗਿ ਮਿਲਾਵਣਿਆ ॥	ਮਾਝ ੩, ਅਸ ੧੨, ੨ : ੩	-	੧੧੬
ਸਤਿਗੁਰੁ ਦਾਤਾ ਸੇਵੀਐ ਸਬਦੁ ਵਸੈ ਮਨਿ ਆਇ ॥	ਵਡ ੪, ਵਾਰ ੬ ਸ, ੩, ੨ : ੩	-	੫੮੮
ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥	ਸਿਰੀ ੪, ੬੫, ੨ : ੧	-	੩੯
ਸਤਿਗੁਰੁ ਦਾਤਾ ਜੀਅ ਕਾ ਸਭਸੈ ਦੇਇ ਅਧਾਰੁ ॥	ਸਿਰੀ ੫, ੯੯, ੧ : ੨	-	੫੨
ਸਤਿਗੁਰੁ ਦਾਤਾ ਜੀਅ ਜੀਅਨ ਕੋ ਭਾਗਹੀਨ ਨਹੀ ਭਾਵੈਗੋ ॥	ਕਾਨ ੪, ਅਸ ੩, ੭ : ੧	-	੧੩੧੦
ਸਤਿਗੁਰੁ ਦਾਤਾ ਤਿਨੈ ਪਛਾਤਾ ਜਿਸ ਨੋ ਕ੍ਰਿਪਾ ਤੁਮਾਰੀ ॥	ਰਾਮ ੩, ਅਸ ੪, ੨੩ : ੧	-	੯੧੧
ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ॥	ਗਉ ੪, ਵਾਰ ੫ ਸ, ੪, ੨ : ੧	-	੩੦੨
ਸਤਿਗੁਰੁ ਦਾਤਾ ਨਦਰਿ ਨ ਆਵੈ ਨਾ ਉਰਵਾਰਿ ਨ ਪਾਰੇ ॥	ਸਾਰ ੪, ੩, ੪ : ੨	-	੧੧੯੯
ਸਤਿਗੁਰੁ ਦਾਤਾ ਨਾਮ ਕਾ ਪੂਰਾ ਜਿਸੁ ਭੰਡਾਰੁ ॥	ਸਿਰੀ ੫, ੮੯, ੩ : ੨	-	੪੯
ਸਤਿਗੁਰੁ ਦਾਤਾ ਮਿਲੈ ਮਿਲਾਇਆ ॥	ਮਾਝ ੩, ਅਸ ੧੦, ੮ : ੧	-	੧੧੫
ਸਤਿਗੁਰੁ ਦਾਤਾ ਮੁਕਤਿ ਕਰਾਏ ॥	ਮਾਰੂ ੧, ਸੋਲਾ ੮, ੫ : ੧	-	੧੦੨੮
ਸਤਿਗੁਰੁ ਦਾਤਾ ਮੇਲਿ ਮਿਲਾਵਹੁ ਹਰਿ ਨਾਮੁ ਦੇਵਹੁ ਆਧਾਰੇ ॥	ਸੋਰ ੩, ੧੧, ੧*: ੨	-	੬੦੩
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ ਜੋ ਅੰਮ੍ਰਿਤ ਬਚਨ ਸੁਣਾਵੈ ॥	ਮਲਾ ੪, ੪, ੫ : ੧	-	੧੨੬੪
ਸਤਿਗੁਰੁ ਦੇਖਿਆ ਦੀਖਿਆ ਲੀਨੀ ॥	ਗਉ ੧, ਅਸ ੧੫, ੪ : ੧	-	੨੨੭
ਸਤਿਗੁਰੁ ਦੇਖਿ ਮੇਰਾ ਮਨੁ ਬਿਗਸਿਓ ਜਨੁ ਹਰਿ ਭੇਟਿਓ ਬਨਵਾਰੀ ॥	ਮਲਾ ੪, ੧, ੧*: ੨	-	੧੨੬੨
ਸਤਿਗੁਰੁ ਧਰਤੀ ਧਰਮ ਹੈ ਤਿਸੁ ਵਿਚਿ ਜੇਹਾ ਕੋ ਬੀਜੇ ਤੇਹਾ ਫਲੁ ਪਾਇ ॥	ਗਉ ੪, ਵਾਰ ੭ ਸ, ੪, ੧ : ੧	-	੩੦੨
ਸਤਿਗੁਰੁ ਨ ਸੇਵਹਿ ਮਾਇਆ ਲਾਗੇ ਡੂਬਿ ਮੂਏ ਅਹੰਕਾਰੀ ॥	ਰਾਮ ੩, ਅਸ ੪, ੨੪ : ੧	-	੯੧੧
ਸਤਿਗੁਰੁ ਨ ਸੇਵਹਿ ਮੂਰਖ ਅੰਧ ਗਵਾਰਾ ॥	ਮਾਝ ੩, ਅਸ ੧੧, ੪ : ੧	-	੧੧੫
ਸਤਿਗੁਰੁ ਨ ਸੇਵੇ ਸੋ ਕਾਹੇ ਆਇਆ ॥	ਮਾਝ ੩, ਅਸ ੩੩, ੭ : ੧	-	੧੨੯
ਸਤਿਗੁਰੁ ਨਿਰਵੈਰੁ ਪੁਤ੍ਰ ਸਤ੍ਰ ਸਮਾਨੇ ਅਉਗਣ ਕਟੇ ਕਰੇ ਸੁਧੁ ਦੇਹਾ ॥	ਰਾਮ ੫, ਵਾਰ ੭ ਸ, ੫, ੨ : ੧੦	-	੯੬੦
ਸਤਿਗੁਰੁ ਪਰਚੈ ਮਨਿ ਮੁੰਦ੍ਰਾ ਪਾਈ ਗੁਰ ਕਾ ਸਬਦੁ ਤਨਿ ਭਸਮ ਦ੍ਰਿੜਈਆ ॥	ਬਿਲਾ ੪, ਅਸ ੪, ੧ : ੧	-	੮੩੫
ਸਤਿਗੁਰੁ ਪਰਮੇਸਰੁ ਮੇਰਾ ॥	ਰਾਮ ੫, ੫, ੧*: ੧	-	੮੮੪
ਸਤਿਗੁਰੁ ਪਾਇਆ ਪੂਰੈ ਵਡਭਾਗੀ ॥	ਗਉ ੩, ਅਸ ੭, ੬ : ੪	-	੨੩੨
ਸਤਿਗੁਰੁ ਪਿਆਰਾ ਨ ਲਗਈ ਮਨਹਠਿ ਆਵੈ ਜਾਇ ॥	ਸਾਰ ੪, ਵਾਰ ੨੩ ਸ, ੪, ੨ : ੩	-	੧੨੪੬
ਸਤਿਗੁਰੁ ਪੁਰਖੁ ਅਗੰਮੁ ਹੈ ਜਿਸੁ ਅੰਦਰਿ ਹਰਿ ਉਰਿ ਧਾਰਿਆ ॥	ਗਉ ੪, ਵਾਰ ੨੧ ਸ, ੪, ੨ : ੧	-	੩੧੨
ਸਤਿਗੁਰੁ ਪੁਰਖੁ ਅਚਲੁ ਅਚਲਾ ਮਤਿ ਜਿਸੁ ਦ੍ਰਿੜਤਾ ਨਾਮੁ ਅਧਾਰੇ ॥	ਸਾਰ ੪, ੩, ੩ : ੧	-	੧੧੯੯
ਸਤਿਗੁਰੁ ਪੁਰਖੁ ਅੰਮ੍ਰਿਤ ਸਰੁ ਵਡਭਾਗੀ ਨਾਵਹਿ ਆਇ ॥	ਸਿਰੀ ੪, ੬੬, ੪ : ੧	-	੪੦
ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥	ਰਾਮ ਸੁੰਦ, ਸਦ, ੬ : ੧	-	੯੨੪
ਸਤਿਗੁਰੁ ਪੁਰਖੁ ਦਇਆਲ ਪ੍ਰਭੁ ਹਰਿ ਮੇਲੇ ਢਿਲ ਨ ਪਾਇ ॥	ਮਾਰੂ ੪, ੩, ੨ : ੩	-	੯੯੬
ਸਤਿਗੁਰੁ ਪੁਰਖੁ ਦਇਆਲੁ ਹੈ ਜਿਸ ਨੋ ਸਮਤੁ ਸਭੁ ਕੋਇ ॥	ਗਉ ੪, ਵਾਰ ੧ ਸ, ੪, ੧ : ੧	-	੩੦੦
ਸਤਿਗੁਰੁ ਪੁਰਖੁ ਦਾਤਾ ਵਡ ਦਾਨਾ ॥	ਮਾਰੂ ੧, ਸੋਲਾ ੧੦, ੬ : ੧	-	੧੦੩੦
ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥	ਰਾਮ ੫, ਵਾਰ ੬ ਸ, ੫, ੨ : ੨	-	੯੫੯
ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥	ਆਸਾ ੩, ਅਸ ੩੭, ੧ : ੨	-	੪੩੦
ਸਤਿਗੁਰੁ ਪੁਰਖੁ ਨਿਰਵੈਰੁ ਹੈ ਆਪੇ ਲਏ ਜਿਸੁ ਲਾਇ ॥	ਗਉ ੪, ਵਾਰ ੨੬ ਸ, ੩, ੧ : ੫	-	੩੧੪
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥	ਆਸਾ ੪, ੫੫, ੨ : ੨	-	੩੬੬
ਸਤਿਗੁਰੁ ਪੁਰਖੁ ਮਨਾਵਹੁ ਅਪੁਨਾ ਅੰਮ੍ਰਿਤੁ ਪੀ ਝੋਲੀਐ ॥	ਦੇਵ ੪, ੩, ੨ : ੧	-	੫੨੭
ਸਤਿਗੁਰੁ ਪੁਰਖੁ ਮਿਲਾਇ ਅਵਗਣ ਵਿਕਣਾ ਗੁਣ ਰਵਾ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੧ : ੧	-	੭੭੩

ਸਤਿਗੁਰੁ ਪੁਰਖੁ ਮਿਲਿਆ ਪ੍ਰਭੁ ਪ੍ਰਗਟਿਆ ਗੁਣ ਗਾਵੈ ਗੁਣ ਵੀਚਾਰੀ ॥	ਸੋਰ ੪, ੭, ੨ : ੨	- ੬੦੭
ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥	ਪ੍ਰਭਾ ੧, ਅਸ ੧, ੩ : ੪	- ੧੩੪੨
ਸਤਿਗੁਰੁ ਪੂਜਉ ਸਦਾ ਸਦਾ ਮਨਾਵਉ ॥	ਭੈਰ ਕਬ, ੬, ੩ : ੧	- ੧੧੫੮
ਸਤਿਗੁਰੁ ਪੂਰਾ ਸਬਦੁ ਸੁਣਾਏ ॥	ਮਾਰੂ ੩, ਸੋਲਾ ੧੧, ੧੫ : ੧	- ੧੦੫੫
ਸਤਿਗੁਰੁ ਪੂਰਾ ਸਾਚੁ ਦ੍ਰਿੜਾਏ ॥	ਮਾਰੂ ੩, ਸੋਲਾ ੧੨, ੭ : ੧	- ੧੦੫੫
ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥	ਸਿਰੀ ੧, ਅਸ ੧੦, ੧ : ੧	- ੫੯
ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥	ਬਿਲਾ ੫, ੪, ੧ : ੧	- ੮੦੨
ਸਤਿਗੁਰੁ ਪੂਰਾ ਭਇਆ ਕ੍ਰਿਪਾਲੁ ॥	ਗਉ ੫, ੧੦੬*, ੧ : ੧	- ੨੦੦
ਸਤਿਗੁਰੁ ਪੂਰਾ ਭੇਟਿਆ ਜਿਨਿ ਬਣਤ ਬਣਾਈ ॥	ਬਿਲਾ ੫, ੭੯, ੧*: ੧	- ੮੧੯
ਸਤਿਗੁਰੁ ਪੂਰਾ ਭੇਟੀਐ ਭਾਈ ਸਬਦਿ ਮਿਲਾਵਣਹਾਰ ॥	ਸੋਰ ੫, ਅਸ ੧, ੨ : ੪	- ੬੩੯
ਸਤਿਗੁਰੁ ਪੂਰਾ ਮਿਲੈ ਮਿਲਾਇ ॥	ਧਨਾ ੧, ਅਸ ੨, ੩ : ੪	- ੬੮੬
ਸਤਿਗੁਰੁ ਪੂਰਾ ਮੇਰੈ ਨਾਲਿ ॥	ਸੋਰ ੫, ੩੯, ੧*: ੧	- ੬੧੮
ਸਤਿਗੁਰੁ ਪ੍ਰਮਾਣੁ ਬਿਧ ਨੈ ਸਿਰਿਉ ਜਗਿ ਜਸ ਤੂਰੁ ਬਜਾਇਅਉ ॥	ਸਵ ੪, ਕਲ੍ਯ, ੬ : ੫	- ੧੩੯੭
ਸਤਿਗੁਰੁ ਬਿਰਹੀ ਨਾਮ ਕਾ ਜੇ ਮਿਲੈ ਤ ਤਨੁ ਮਨੁ ਦੇਉ ॥	ਸੂਹੀ ੪, ਅਸ ੨, ੩ : ੧	- ੭੫੮
ਸਤਿਗੁਰੁ ਬੋਹਿਥੁ ਆਦਿ ਜੁਗਾਦੀ ਰਾਮ ਨਾਮਿ ਨਿਸਤਾਰਾ ਹੇ ॥	ਮਾਰੂ ੧, ਸੋਲਾ ੯, ੮ : ੩	- ੧੦੨੯
ਸਤਿਗੁਰੁ ਬੋਹਿਥੁ ਹਰਿ ਨਾਵ ਹੈ ਕਿਤੁ ਬਿਧਿ ਚੜਿਆ ਜਾਇ ॥	ਸਿਰੀ ੪, ੬੭, ੪ : ੧	- ੪੦
ਸਤਿਗੁਰੁ ਬੋਹਿਥੁ ਦੇਇ ਪ੍ਰਭੁ ਸਾਚਾ ਜਪਿ ਹਰਿ ਹਰਿ ਪਾਰਿ ਲੰਘਾਵੈ ਜੀਉ ॥	ਮਾਰੂ ੪, ੭, ੪ : ੩	- ੯੯੮
ਸਤਿਗੁਰੁ ਬੋਹਿਥੁ ਪਾਵੈ ਪਾਰਿ ॥	ਬਿਲਾ ੫, ੧, ੧*: ੨	- ੮੦੧
ਸਤਿਗੁਰੁ ਬੋਹਿਥੁ ਬੇੜੁ ਸਚਾ ਰਖਸੀ ॥	ਮਲਾ ੧, ਵਾਰ, ੨੬ : ੫	- ੧੨੯੦
ਸਤਿਗੁਰੁ ਭੇਟਿਓ ਸਦਾ ਕ੍ਰਿਪਾਲ ॥	ਗਉ ੫, ੧੬੯, ੩ : ੧	- ੨੦੦
ਸਤਿਗੁਰੁ ਭੇਟਿਐ ਨਿਰਮਲੁ ਹੋਆ ਅਨਦਿਨੁ ਨਾਮੁ ਵਖਾਣੈ ॥	ਸਿਰੀ ੩, ਅਸ ੨੨, ੪ : ੨	- ੬੭
ਸਤਿਗੁਰੁ ਭੇਟਿ ਹਰਿ ਜਸੁ ਮੁਖਿ ਭਣੀਐ ॥	ਮਾਰੂ ੫, ਸੋਲਾ ੪, ੪ : ੨	- ੧੦੭੫
ਸਤਿਗੁਰੁ ਭੇਟਿ ਭਇਆ ਮਨੁ ਨਿਰਮਲੁ ਜਪਿ ਅੰਮ੍ਰਿਤੁ ਹਰਿ ਰਸਨਾ ॥	ਆਸਾ ੫, ੫੦, ੨ : ੨	- ੩੮੩
ਸਤਿਗੁਰੁ ਭੇਟੇ ਸੋ ਸੁਖੁ ਪਾਏ ॥	ਆਸਾ ੧, ਵਾਰ ੯ ਸ, ੧, ੨ : ੨੦	- ੪੬੮
ਸਤਿਗੁਰੁ ਭੇਟੇ ਤਾ ਉਤਰੈ ਪੀਰ ॥	ਆਸਾ ੩, ੪੨, ੩ : ੨	- ੩੬੧
ਸਤਿਗੁਰੁ ਭੇਟੇ ਤਾ ਏਕੋ ਪਾਏ ॥	ਬਿਲਾ ੩, ਵਾ ੨, ੩ : ੫	- ੮੪੨
ਸਤਿਗੁਰੁ ਭੇਟੇ ਤਾ ਸੁਖੁ ਪਾਏ ॥	ਧਨਾ ੩, ੫, ੩ : ੩	- ੬੬੫
ਸਤਿਗੁਰੁ ਭੇਟੇ ਤਾ ਨਾਉ ਪਾਏ ਹਉਮੈ ਮੋਹੁ ਚੁਕਾਇਆ ॥	ਸੋਰ ੩, ੧, ੩ : ੩	- ੬੦੦
ਸਤਿਗੁਰੁ ਭੇਟੇ ਤਾ ਪਾਰਸੁ ਹੋਵੈ ਪਾਰਸੁ ਹੋਇ ਤ ਪੂਜ ਕਰਾਏ ॥	ਗੂਜ ੩, ੫, ੨ : ੧	- ੪੯੧
ਸਤਿਗੁਰੁ ਭੇਟੇ ਪੂਰੈ ਭਾਗਿ ॥	ਧਨਾ ੩, ੭, ੨ : ੩	- ੬੬੫
ਸਤਿਗੁਰੁ ਭੇਟੈ ਸੋਝੀ ਪਾਇ ॥	ਪ੍ਰਭਾ ੧, ਅਸ ੧, ੪ : ੩	- ੧੩੪੨
ਸਤਿਗੁਰੁ ਭੇਟੈ ਜਮੁ ਨ ਤੇਟੈ ਜਿਸੁ ਧੁਰਿ ਹੋਵੈ ਸੰਜੋਗੁ ॥	ਪ੍ਰਭਾ ੫, ੧੩, ੨ : ੨	- ੧੩੪੧
ਸਤਿਗੁਰੁ ਭੇਟੈਂ ਤਾ ਸਹਸਾ ਤੂਟੈ ਧਾਵਤੁ ਵਰਜਿ ਰਹਾਈਐ ॥	ਸੂਹੀ ੧, ੮, ੩ : ੧	- ੭੩੦
ਸਤਿਗੁਰੁ ਭੇਟੈ ਤਾ ਫਲੁ ਪਾਏ ਸਚੁ ਕਰਣੀ ਸੁਖ ਸਾਰੁ ॥	ਭੈਰ ੩, ੧੩, ੩ : ੧	- ੧੧੩੧
ਸਤਿਗੁਰੁ ਭੇਟੈ ਤਾ ਮੁਕਤਿ ਪਾਈਐ ਹਰਿ ਹਰਿ ਰਸਨਾ ਪੀਜੈ ਹੇ ॥	ਮਾਰੂ ੩, ਸੋਲਾ ੬, ੧੧ : ੩	- ੧੦੪੯
ਸਤਿਗੁਰੁ ਭੇਟੈ ਮਤਿ ਬੁਧਿ ਹੋਏ ॥	ਬਸੰ ੩, ੧੫, ੧ : ੨	- ੧੧੭੬
ਸਤਿਗੁਰੁ ਭੇਟੈ ਮੇਲਿ ਮਿਲਾਏ ॥	ਰਾਮ ੧, ਅਸ ੩, ੨ : ੨	- ੯੦੪
ਸਤਿਗੁਰੁ ਭੇਟੈ ਮੋਖ ਦੁਆਰ ॥	ਰਾਮ ੧, ਸਿਗੋ, ੫੬ : ੨	- ੯੪੪
ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥	ਸਿਰੀ ੧, ਅਸ ੧੦, ੪ : ੩	- ੫੯
ਸਤਿਗੁਰੁ ਮਹਾ ਪੁਰਖੁ ਹੈ ਪਾਰਸੁ ਜੋ ਲਾਗੈ ਸੋ ਫਲੁ ਪਾਵੈਗੋ ॥	ਕਾਨ ੪, ਅਸ ੬, ੧ : ੧	- ੧੩੧੧
ਸਤਿਗੁਰੁ ਮਨ ਕਾਮਨਾ ਤੀਰਥੁ ਹੈ ਜਿਸ ਨੋ ਦੇਇ ਬੁਝਾਇ ॥	ਸਿਰੀ ੩, ੩੪, ੧ : ੩	- ੨੬
ਸਤਿਗੁਰੁ ਮਨਿ ਵਸਿਆ ਲਿਵ ਲਾਈ ॥	ਮਾਰੂ ੪, ਸੋਲਾ ੧, ੧੬ : ੨	- ੧੦੭੦
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥	ਮਾਝ ੪, ੧, ੪ : ੧	- ੯੪
ਸਤਿਗੁਰੁ ਮਿਲਿਆ ਜਾਣੀਐ ॥	ਸਿਰੀ ੧, ਅਸ ੨੮, ੧੩ : ੧	- ੭੨
ਸਤਿਗੁਰੁ ਮਿਲਿਆ ਤਾ ਹਰਿ ਪਾਇਆ ਬਿਨੁ ਹਰਿ ਨਾਵੈ ਮੁਕਤਿ ਨ ਹੋਈ ॥	ਸੂਹੀ ੩, ਛੰਤ ੪, ੧ : ੫	- ੭੭੦
ਸਤਿਗੁਰੁ ਮਿਲਿਆ ਦਇਆਲੁ ਗੁਣ ਅਬਿਨਾਸੀ ਗਾਇਆ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੩ : ੨	- ੭੭੮
ਸਤਿਗੁਰੁ ਮਿਲਿਐ ਕੰਚਨੁ ਹੋਈਐ ਜਾਂ ਹਰਿ ਕੀ ਹੋਇ ਰਜਾਇ ॥	ਮਲਾ ੩, ਅਸ ੧, ੧ : ੨	- ੧੨੭੬

ਸਤਿਗੁਰੁ ਮਿਲੈ ਅੰਧੇਰਾ ਚੂਕੈ ਇਨ ਬਿਧਿ ਮਾਣਕੁ ਲਹੀਐ ॥	ਗਉ ਕਬ, ਅਸ ੫੧, ੩ : ੨	੩੩੪
ਸਤਿਗੁਰੁ ਮਿਲੈ ਅੰਧੇਰਾ ਜਾਇ ॥	ਰਾਮ ੧, ਸਿਗੋ, ੧੫ : ੩	੯੩੯
ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥	ਧਨਾ ੩, ੨, ੪ : ੩	੬੬੪
ਸਤਿਗੁਰੁ ਮਿਲੈ ਸੁਭਾਇ ਸਹਜਿ ਗੁਣ ਗਾਈਐ ਜੀਉ ॥	ਧਨਾ ੪, ਛੰਤ ੧, ੧ : ੨	੬੯੦
ਸਤਿਗੁਰੁ ਮਿਲੈ ਸੁ ਮਰਣੁ ਦਿਖਾਏ ॥	ਗਉ ੧, ੯, ੧ : ੧	੧੫੩
ਸਤਿਗੁਰੁ ਮਿਲੈ ਤ ਉਲਟੀ ਹੋਵੈ ਖੋਜਿ ਲਹੈ ਜਨੁ ਕੋਇ ॥	ਭੈਰ ੩, ੧੯, ੨ : ੨	੧੧੩੨
ਸਤਿਗੁਰੁ ਮਿਲੈ ਤ ਇਹੁ ਧਨੁ ਪਾਏ ॥	ਮਾਰੂ ੧, ੮, ੫ : ੨	੯੯੧
ਸਤਿਗੁਰੁ ਮਿਲੈ ਤ ਸਹਸਾ ਜਾਈ ॥	ਗੂਜ ਨਾਮ, ੧, ੩ : ੧	੫੨੫
ਸਤਿਗੁਰੁ ਮਿਲੈ ਤ ਸੂਝੈ ਰੇ ॥	ਮਾਰੂ ੫, ੧੭, ੧*: ੨	੧੦੦੩
ਸਤਿਗੁਰੁ ਮਿਲੈ ਤ ਸੋਝੀ ਹੋਇ ॥	ਰਾਮ ੧, ਅਸ ੪, ੪ : ੪	੯੦੪
ਸਤਿਗੁਰੁ ਮਿਲੈ ਤ ਸੋਝੀ ਹੋਈ ॥	ਮਾਰੂ ੧, ਸੋਲਾ ੭, ੧੦ : ੨	੧੦੨੭
ਸਤਿਗੁਰੁ ਮਿਲੈ ਤ ਹਉਮੈ ਤੂਟੈ ਤਾ ਕੋ ਲੇਖੈ ਪਾਈ ॥	ਆਸਾ ੧, ੧੬, ੨ : ੨	੩੫੩
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥	ਬਸੰ ੪, ੩, ੧ : ੨	੧੧੭੮
ਸਤਿਗੁਰੁ ਮਿਲੈ ਤ ਗੁਰਮਤਿ ਪਾਈਐ ਸਾਕਤ ਬਾਜੀ ਹਾਰੀ ਜੀਉ ॥	ਸੋਰ ੧, ੮, ੩ : ੨	੫੯੮
ਸਤਿਗੁਰੁ ਮਿਲੈ ਤ ਜਾਣੀਐ ਜਾਂ ਸਬਦੁ ਵਸੈ ਮਨ ਮਾਹਿ ॥	ਮਾਰੂ ੩, ਵਾਰ ੧੯ ਸ, ੧, ੧ : ੪	੧੦੯੩
ਸਤਿਗੁਰੁ ਮਿਲੈ ਤ ਤਿਸ ਕਉ ਜਾਣੈ ॥	ਬਿਲਾ ੧, ਅਸ ੨, ੭ : ੧	੮੩੨
ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥	ਗਉ ੧, ੯, ੨ : ੧	੧੫੩
ਸਤਿਗੁਰੁ ਮਿਲੈ ਤ ਨਦਰਿ ਹੋਇ ਮਨਮੁਖ ਅੰਧ ਅੰਧਿਆਰ ॥	ਗਉ ੪, ਵਾਰ ੨੦ ਸ, ੩, ੩ : ੨	੩੧੨
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥	ਸੋਰ ੪, ਵਾਰ ੨੫ ਸ, ੪, ੨ : ੨	੬੫੨
ਸਤਿਗੁਰੁ ਮਿਲੈ ਤ ਪੂਰਾ ਪਾਈਐ ਹਰਿ ਰਸਿ ਰਸਨ ਰਸਾਈ ॥	ਕਾਨ ੪, ਵਾਰ ੧੫ ਸ, ੪, ੨ : ੨	੧੩੧੮
ਸਤਿਗੁਰੁ ਮਿਲੈ ਤ ਪੂਰਾ ਪਾਈਐ ਪ੍ਰੇਮ ਪਦਾਰਥੁ ਪਾਇਦਾ ॥	ਮਾਰੂ ੧, ਸੋਲਾ ੧੬, ੭ : ੩	੧੦੩੬
ਸਤਿਗੁਰੁ ਮਿਲੈ ਤ ਪੂਰਾ ਪਾਈਐ ਭਜੁ ਰਾਮ ਨਾਮੁ ਨੀਸਾਣੁ ॥	ਬਸੰ ੪, ਅਸ ੧, ੧*: ੨	੧੧੯੧
ਸਤਿਗੁਰੁ ਮਿਲੈ ਤ ਮਹਲਿ ਬੁਲਾਏ ॥	ਮਾਰੂ ੧, ਸੋਲਾ ੨੨, ੭ : ੧	੧੦੪੩
ਸਤਿਗੁਰੁ ਮਿਲੈ ਤ ਮਨੂਆ ਟੇਕੈ ॥	ਮਾਰੂ ੧, ਸੋਲਾ ੯, ੧੬ : ੧	੧੦੨੯
ਸਤਿਗੁਰੁ ਮਿਲੈ ਤਾ ਤਤੁ ਪਾਏ ॥	ਮਾਝ ੩, ਅਸ ੧੩, ੩ : ੧	੧੧੬
ਸਤਿਗੁਰੁ ਮਿਲੈ ਤਾ ਨਾਮੁ ਦਿੜਾਏ ਸਭਿ ਕਿਲਵਿਖ ਕਟਣਹਾਰੁ ॥	ਰਾਮ ੩, ਵਾਰ ੯ ਸ, ੩, ੨ : ੬	੯੫੦
ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥	ਕਲਿ ੪, ਅਸ ੬, ੮ : ੨	੧੩੨੬
ਸਤਿਗੁਰੁ ਮਿਲੈ ਤਾ ਨਿਰਮਲ ਹੋਵੈ ਹਰਿ ਨਾਮੋ ਮੰਨਿ ਵਸਾਇ ॥	ਵਡ ੪, ਵਾਰ ੭ ਸ, ੩, ੨ : ੨	੫੮੮
ਸਤਿਗੁਰੁ ਮਿਲੈ ਤਾਂ ਮਿਲੈ ਸੁਭਾਇ ॥	ਮਲਾ ੩, ੧੩, ੨ : ੪	੧੨੬੨
ਸਤਿਗੁਰੁ ਮਿਲੈ ਵਡਭਾਗਿ ਸੰਜੋਗ ॥	ਗਉ ੩, ੩੪, ੧ : ੧	੧੬੨
ਸਤਿਗੁਰੁ ਮੇਰਾ ਸਦਾ ਸਹਾਈ ਜਿਨਿ ਦੁਖ ਕਾ ਕਾਟਿਆ ਕੇਤੁ ॥	ਧਨਾ ੫, ੧੭, ੧*: ੨	੬੭੫
ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨਾ ਜਾਇ ॥	ਸੂਹੀ ੪, ਅਸ ੨, ੧੩ : ੧	੭੫੯
ਸਤਿਗੁਰੁ ਮੇਰਾ ਸਦਾ ਹੈ ਦਾਤਾ ਜੋ ਇਛੈ ਸੋ ਫਲੁ ਪਾਏ ॥	ਪ੍ਰਭਾ ੩, ੩, ੪ : ੧	੧੩੩੩
ਸਤਿਗੁਰੁ ਮੇਰਾ ਸਦਾ ਦਇਆਲਾ ਮੋਹਿ ਦੀਨ ਕਉ ਰਾਖਿ ਲੀਆ ॥	ਆਸਾ ੫, ੪੮, ੧*: ੧	੩੮੩
ਸਤਿਗੁਰੁ ਮੇਰਾ ਸਭਸ ਕਾ ਦਾਤਾ ॥	ਭੈਰ ੫, ੨੪, ੧ : ੩	੧੧੪੨
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥	ਭੈਰ ੫, ੨੪, ੨ : ੧	੧੧੪੨
ਸਤਿਗੁਰੁ ਮੇਰਾ ਘਰਿ ਦੀਬਾਣੁ ॥	ਭੈਰ ੫, ੨੪, ੩ : ੨	੧੧੪੨
ਸਤਿਗੁਰੁ ਮੇਰਾ ਤਾਣੁ ਨਿਤਾਣੁ ॥	ਭੈਰ ੫, ੨੪, ੩ : ੧	੧੧੪੨
ਸਤਿਗੁਰੁ ਮੇਰਾ ਪੁਰਖੁ ਬਿਧਾਤਾ ॥	ਭੈਰ ੫, ੨੪, ੧ : ੪	੧੧੪੨
ਸਤਿਗੁਰੁ ਮੇਰਾ ਮਾਰਿ ਜੀਵਾਲੈ ॥	ਭੈਰ ੫, ੨੪, ੨ : ੨	੧੧੪੨
ਸਤਿਗੁਰੁ ਮੇਰਾ ਮਿਤ੍ਰੁ ਪ੍ਰਭ ਹਰਿ ਮੇਲਹੁ ਸੁਘੜ ਸੁਜਾਣੀ ॥	ਮਾਰੂ ੪, ੫, ੪ : ੨	੯੯੭
ਸਤਿਗੁਰੁ ਮੇਰਾ ਵਡ ਸਮਰਥਾ ॥	ਮਾਝ ੫, ੧੫, ੨ : ੧	੯੮
ਸਤਿਗੁਰੁ ਮੇਲਿ ਹਰਿ ਨਾਮਿ ਸਮਾਣੀ ਜਪਿ ਹਰਿ ਹਰਿ ਨਾਮੁ ਧਿਆਇਆ ॥	ਵਡ ੪, ਛੰਤ ੨, ੧ : ੩	੫੭੨
ਸਤਿਗੁਰੁ ਮੇਲੇ ਤਾ ਮਿਲਿ ਰਹਾ ਸਾਚੁ ਰਖਾ ਉਰ ਧਾਰਿ ॥	ਸੂਹੀ ੩, ਅਸ ੩, ੧੪ : ੧	੭੫੫
ਸਤਿਗੁਰੁ ਮੇਲੇ ਦੇ ਵਡਿਆਈ ॥	ਮਾਰੂ ੩, ਸੋਲਾ ੨੦, ੬ : ੧	੧੦੬੪
ਸਤਿਗੁਰੁ ਮੈਡਾ ਮਿਤੁ ਹੈ ਜੇ ਮਿਲੈ ਤ ਇਹੁ ਮਨੁ ਵਾਰਿਆ ॥	ਸਲੋ ੪, ੪ : ੩	੧੪੨੧
ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥	ਆਸਾ ੧, ਵਾਰ, ੧੮ : ੧	੪੭੩

ਸਤਿਗੁਰੁ ਵਿਸਟੁ ਮੇਲਿ ਮੇਰੇ ਗੋਵਿੰਦਾ ਹਰਿ ਮੇਲੇ ਕਰਿ ਰੈਬਾਰੀ ਜੀਉ ॥	ਗਉ ੪, ੬੭, ੪ : ੩	-	੧੭੪
ਸਤਿਗੁਰੁ ਵੇਪਰਵਾਹੁ ਸਿਰੰਦਾ ॥	ਮਾਰੂ ੧, ਸੋਲਾ ੪, ੧੪ : ੧	-	੧੦੨੪
ਸਤਿਗੁਰੁ ਸਤਿਗੁਰੁ ਸਤਿਗੁਰੁ ਗੁਬਿੰਦ ਜੀਉ ॥	ਸਵ ੪, ਗਯੰ, ੯ : ੧	-	੧੪੦੩
ਸਤਿਗੁਰੁ ਸਦਾ ਦਇਆਲੁ ਹੈ ਭਾਈ ਵਿਣੁ ਭਾਗਾ ਕਿਆ ਪਾਈਐ ॥	ਸੋਰ ੩, ੬, ੪ : ੧	-	੬੦੨
ਸਤਿਗੁਰੁ ਸੇਵਿ ਸੁਖੁ ਪਾਇਓ ਅਮਰਿ ਗੁਰਿ ਕੀਤਉ ਜੋਗੁ ॥	ਸਵ ੩, ਕਲੵ, ੭ : ੪	-	੧੩੯੩
ਸਤਿਗੁਰੁ ਸੇਵੇ ਸੋ ਫਲੁ ਪਾਏ ॥	ਗਉ ੩, ਅਸ ੫, ੭ : ੧	-	੨੩੧
ਸਤਿਗੁਰੁ ਹੈ ਬੋਹਿਥਾ ਸਬਦਿ ਲੰਘਾਵਣਹਾਰੁ ॥	ਮਾਰੂ ੧, ਅਸ ੨, ੨ : ੧	-	੧੦੦੯
ਸਤਿਗੁਰੁ ਹੈ ਬੋਹਿਥਾ ਵਿਰਲੈ ਕਿਨੈ ਵੀਚਾਰਿਆ ॥	ਆਸਾ ੧, ਵਾਰ, ੧੩ : ੪	-	੪੭੦
ਸਤਿਗੁਰੁ ਕਲ ਸਤਿਗੁਰ ਤਿਲਕੁ ਸਤਿ ਲਾਗੈ ਸੋ ਪੈ ਤਰੈ ॥	ਸਵ ੨, ਕਲੵ, ੫ : ੫	-	੧੩੯੧
ਸਤਿਗੁਰੁ ਕਾ ਉਪਦੇਸੁ ਸੁਣਿ ਤੂ ਹੋਵੈ ਤੇਰੈ ਨਾਲੇ ॥	ਰਾਮ ੩, ਅਨੰ, ੧੧ : ੫	-	੯੧੮
ਸਤਿਗੁਰੁ ਕਾ ਖੜਗੁ ਸੰਜੋਉ ਹਰਿ ਭਗਤਿ ਹੈ ਜਿਤੁ ਕਾਲੁ ਕੰਟਕੁ ਮਾਰਿ ਵਿਡਾਰਿਆ ॥	ਗਉ ੪, ਵਾਰ ੨੧ ਸ, ੪, ੨ : ੩	-	੩੧੨
ਸਤਿਗੁਰੁ ਕਾ ਰਖਣਹਾਰਾ ਹਰਿ ਆਪਿ ਹੈ ਸਤਿਗੁਰੂ ਕੈ ਪਿਛੈ ਹਰਿ ਸਭਿ ਉਬਾਰਿਆ ॥	ਗਉ ੪, ਵਾਰ ੨੧ ਸ, ੪, ੨ : ੪	-	੩੧੨
ਸਤਿਗੁਰੁ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ ॥	ਰਾਮ ਸੁੰਦ, ਸਦ, ੨ : ੫	-	੯੨੩
ਸਤਿਗੁਰੁ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥	ਕੇਦਾ ੪, ੨, ੧*: ੨	-	੧੧੧੮
ਸਤਿਗੁਰੁ ਚਰਨ ਜਿਨੑ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅੰ ॥	ਸਵ ੪, ਨਲੵ, ੬ : ੬	-	੧੩੯੯
ਸਤਿਗੁਰੁ ਧੰਨੁ ਨਾਨਕੁ ਮਸਤਕਿ ਤੁਮ ਧਰਿਓ ਜਿਨਿ ਹਥੋ ॥	ਸਵ ੨, ਕਲੵ, ੧ : ੨	-	੧੩੯੧
ਸਤਿਗੁਰੁ ਨ ਸੇਵਿਓ ਸਬਦੁ ਨ ਰਖਿਓ ਉਰ ਧਾਰਿ ॥	ਸਲੋ ੩, ੧੩ : ੧	-	੧੪੧੪
ਸਤਿਗੁਰੁ ਨ ਸੇਵਿਓ ਮੂਰਖ ਅੰਧ ਗਵਾਰਿ ॥	ਵਡ ੪, ਵਾਰ ੨੧ ਸ, ੩, ੨ : ੧	-	੫੯੪
ਸਤਿਗੁਰੁ ਨੋ ਅਪੜਿ ਕੋਇ ਨ ਸਕਈ ਜਿਸੁ ਵਲਿ ਸਿਰਜਣਹਾਰਿਆ ॥	ਗਉ ੪, ਵਾਰ ੨੧ ਸ, ੪, ੨ : ੨	-	੩੧੨
ਸਤਿਗੁਰੁ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ ॥	ਆਸਾ ੧, ਵਾਰ ੧੦ ਸ, ੧, ੨ : ੧੦	-	੪੬੮
ਸਤਿਗੁਰੁ ਨੋ ਮਿਲੇ ਸੇਈ ਜਨ ਉਬਰੇ ਜਿਨ ਹਿਰਦੈ ਨਾਮੁ ਸਮਾਰਿਆ ॥	ਗਉ ੪, ਵਾਰ ੨੦ ਸ, ੪, ੨ : ੯	-	੩੧੨
ਸਤਿਗੁਰੁ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ ॥	ਰਾਮ ਸੁੰਦ, ਸਦ, ੪ : ੫	-	੯੨੩
ਸਤਿਗੁਰੁ ਫੁਰਮਾਇਆ ਕਾਰੀ ਏਹ ਕਰੇਹੁ ॥	ਬਿਹਾ ੪, ਵਾਰ ੧੫ ਸ, ੩, ੨ : ੧	-	੫੫੪
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥	ਰਾਮ ੩, ਅਨੰ, ੨੪ : ੧	-	੯੨੦
ਸਤਿਗੁਰੁ ਮਿਲਾਵਹਿ ਕਰਹਿ ਸਾਰ ॥	ਬਸੰ ੧, ੫, ੩ : ੨	-	੧੧੬੯
ਸਤਿ ਤੇ ਜਨ ਜਾ ਕੈ ਰਿਦੈ ਪ੍ਰਵੇਸ ॥	ਗਉ ੫, ਸੁਖ ੧੬, ੭ : ੨	-	੨੮੪
ਸਤਿ ਤੇ ਜਨ ਜਿਨ ਪਰਤੀਤਿ ਉਪਜੀ ਨਾਨਕ ਨਹ ਭਰਮੇਹੁ ॥	ਸਾਰ ੫, ੧੧੪, ੨ : ੨	-	੧੨੨੬
ਸਤਿ ਨਾਮੁ ਤੇਰਾ ਪਰਾ ਪੂਰਬਲਾ ॥	ਮਾਰੂ ੫, ਸੋਲਾ ੧੧, ੨੦ : ੨	-	੧੦੮੩
ਸਤਿ ਨਾਮੁ ਪ੍ਰਭ ਕਾ ਸੁਖਦਾਈ ॥	ਗਉ ੫, ਸੁਖ ੧੬, ੬ : ੯	-	੨੮੪
ਸਤਿ ਨਿਰਤਿ ਬੂਝੈ ਜੇ ਕੋਇ ॥	ਗਉ ੫, ਸੁਖ ੧੬, ੭ : ੩	-	੨੮੪
ਸਤਿ ਪਰਮੇਸਰੁ ਸਤਿ ਸਾਧ ਜਨ ਨਿਹਚਲੁ ਹਰਿ ਕਾ ਨਾਉ ॥	ਸਾਰ ੫, ੮੬, ੧ : ੧	-	੧੨੨੧
ਸਤਿ ਪੁਰਖ ਅਕਾਲ ਮੂਰਤਿ ਰਿਦੈ ਧਾਰਹੁ ਧਿਆਨੁ ॥	ਕੇਦਾ ੫, ੧੧, ੨ : ੧	-	੧੧੨੧
ਸਤਿ ਪੁਰਖ ਸਭ ਮਾਹਿ ਸਮਾਣੀ ॥	ਗਉ ੫, ਸੁਖ ੧੬, ੬ : ੪	-	੨੮੪
ਸਤਿ ਪੁਰਖ ਤੇ ਭਿੰਨ ਨ ਕੋਊ ॥	ਗਉ ੫, ਬਾਅ, ੩ : ੨	-	੨੫੦
ਸਤਿ ਪੁਰਖ ਪੂਰਨ ਬਿਬੇਕ ॥	ਗਉ ੫, ਸੁਖ ੧੮, ੫ : ੨	-	੨੮੭
ਸਤਿ ਪੁਰਖੁ ਸਤਿ ਅਸਥਾਨੁ ॥	ਸਾਰ ੫, ਅਸ ੨, ੧੨ : ੧	-	੧੨੩੬
ਸਤਿ ਪੁਰਖੁ ਸਤਿਗੁਰੁ ਪਰਮੇਸਰੁ ਜਿਸੁ ਭੇਟਤ ਪਾਰਿ ਪਰਾਇਣਾ ॥	ਮਾਰੂ ੫, ਸੋਲਾ ੭, ੫ : ੩	-	੧੦੭੮
ਸਤਿ ਪੁਰਖੁ ਜਾ ਕੋ ਹੈ ਨਾਉ ॥	ਗੋਂਡ ੫, ੩, ੪ : ੧	-	੮੬੩
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥	ਗਉ ੫, ਸੁਖ ੧੮, ੧੮ ਸ: ੧	-	੨੮੬
ਸਤਿ ਬਚਨ ਸਾਧੂ ਉਪਦੇਸ ॥	ਗਉ ੫, ਸੁਖ ੧੬, ੭ : ੧	-	੨੮੪
ਸਤਿ ਬਚਨ ਸਾਧੂ ਸਭਿ ਕਹਤ ॥	ਗਉ ੫, ਸੁਖ ੨੩, ੪ : ੬	-	੨੯੪
ਸਤਿ ਬਚਨ ਸਾਧੂ ਕਹਹਿ ਨਿਤ ਜਪਹਿ ਗੁਪਾਲ ॥	ਬਿਲਾ ੫, ੨੯, ੨ : ੧	-	੮੦੭
ਸਤਿ ਬਚਨ ਨਾਨਕੁ ਕਹੈ ਪਰਗਟ ਸਭ ਮਾਹਿ ॥	ਬਿਲਾ ੫, ੫੬, ੪ : ੧	-	੮੧੫
ਸਤਿ ਬਚਨ ਵਰਤਹਿ ਹਰਿ ਦੁਆਰੇ ॥	ਗੋਂਡ ੫, ਅਸ ੧, ੭ : ੨	-	੮੬੯
ਸਤਿ ਮਾਹਿ ਲੇ ਸਤਿ ਸਮਾਇਆ ॥	ਰਾਮ ੫, ੨੫, ੧ : ੪	-	੮੯੦

ਸਤਿ ਰਾਮੁ ਝੂਠਾ ਸਭੁ ਧੰਧਾ ॥	ਗਉ ਕਬ, ੧੬, ੬ : ੨	-	੩੨੬
ਸਤਿ ਰੂਪੁ ਸਤਿ ਨਾਮੁ ਸਤੁ ਸੰਤੋਖੁ ਧਰਿਓ ਉਰਿ ॥	ਸਵ ੫, ਮਥੁ, ੨ : ੧	-	੧੪੦੮
ਸਤਿਵੰਤੁ ਹਰਿ ਨਾਮੁ ਮੰਤ੍ਰੁ ਨਵ ਨਿਧਿ ਨ ਨਿਖੁਟੈ ॥	ਸਵ ੫, ਕਲੵ, ੭ : ੪	-	੧੪੦੭
ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨ੍ਹਿ ॥	ਸੂਹੀ ੩, ਵਾਰ ੬ ਸ, ੩, ੧ : ੧	-	੭੮੭
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥	ਆਸਾ ੧, ਵਾਰ ੬ ਸ, ੧, ੧ : ੭	-	੪੬੬
ਸੰਤੀ ਜੀਤਾ ਜਨਮੁ ਅਪਾਰੁ ॥	ਰਾਮ ੫, ੨੨, ੪ : ੨	-	੮੮੯
ਸਤੀ ਪਹਰੀ ਸਤੁ ਭਲਾ ਬਹੀਐ ਪੜਿਆ ਪਾਸਿ ॥	ਮਾਝ ੧, ਵਾਰ ੧੮ ਸ, ੨, ੧ : ੯	-	੧੪੬
ਸਤੀ ਪਾਪੁ ਕਰਿ ਸਤੁ ਕਮਾਹਿ ॥	ਰਾਮ ੩, ਵਾਰ ੧੧ ਸ, ੧, ੧ : ੧	-	੯੫੧
ਸੰਤੀ ਮੰਤੁ ਦੀਓ ਮੋਹਿ ਨਿਰਭਉ ਗੁਰ ਕਾ ਸਬਦੁ ਕਮਾਇਆ ॥	ਗਉ ੫, ੧੭੫*, ੩ : ੨	-	੨੦੬
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ ॥	ਸਲੋ ੧, ੨੯ : ੩	-	੧੪੧੨
ਸਤੁ ਸੰਤੋਖੁ ਇਹ ਸੰਜਮੀ ਮਨੁ ਨਿਰਮਲੁ ਸਬਦੁ ਸੁਣਾਏ ॥	ਆਸਾ ੩, ਅਸ ੩੨, ੬ : ੨	-	੪੨੭
ਸਤੁ ਸੰਤੋਖੁ ਸੰਜਮੁ ਹੈ ਨਾਲਿ ॥	ਰਾਮ ੧, ਸਿਗੋ, ੧੧ : ੩	-	੯੩੯
ਸਤੁ ਸੰਤੋਖੁ ਸਦਾ ਸਚੁ ਪਲੈ ਸਚੁ ਬੋਲੈ ਪਿਰ ਭਾਏ ॥	ਸੂਹੀ ੧, ਛੰਤ ੧, ੪ : ੫	-	੭੬੪
ਸਤੁ ਸੰਤੋਖੁ ਸਭੁ ਸਚੁ ਹੈ ਗੁਰਮੁਖਿ ਪਵਿਤਾ ॥	ਗੂਜ ੩, ਵਾਰ, ੯ : ੧	-	੫੧੨
ਸਤੁ ਸੰਤੋਖੁ ਸਮਾਚਰੇ ਅਭਰਾ ਸਰੁ ਭਰਿਆ ॥	ਸਵ ੪, ਕਲੵ, ੧੩ : ੨	-	੧੩੯੮
ਸਤੁ ਸੰਤੋਖੁ ਹੋਵੈ ਅਰਦਾਸਿ ॥	ਰਾਮ ੧, ੮, ੧ : ੩	-	੮੭੮
ਸਤੁ ਸੰਤੋਖੁ ਕਰਿ ਭਾਉ ਕੁੜਮੁ ਕੁੜਮਾਈ ਆਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੨ : ੧	-	੭੭੩
ਸਤੁ ਸੰਤੋਖੁ ਕਰਿ ਭਾਉ ਤੋਸਾ ਹਰਿ ਨਾਮੁ ਸੇਇ ॥	ਆਸਾ ੧, ਅਸ ੨੧, ੫ : ੧	-	੪੨੨
ਸਤੁ ਸੰਤੋਖੁ ਗਿਆਨ ॥	ਰਾਮ ੫, ੩੫, ੧ : ੨	-	੮੯੩
ਸਤੁ ਸੰਤੋਖੁ ਗਿਆਨੁ ਧਿਆਨੁ ਪਿਆਰੇ ਜਿਸ ਨੋ ਨਦਰਿ ਕਰੇ ॥	ਸੋਰ ੫, ਅਸ ੨, ੭ : ੧	-	੬੪੧
ਸਤੁ ਸੰਤੋਖੁ ਦਇਆ ਕਮਾਵੈ ਏਹ ਕਰਣੀ ਸਾਰ ॥	ਸਿਰੀ ੫, ੯੫, ੩ : ੧	-	੫੧
ਸਤੁ ਸੰਤੋਖੁ ਦਇਆ ਧਰਮੁ ਸਚੁ ਇਹ ਅਪੁਨੈ ਗ੍ਰਿਹ ਭੀਤਰਿ ਵਾਰੇ ॥	ਆਸਾ ੫, ੩੬, ੧ : ੨	-	੩੭੯
ਸਤੁ ਸੰਤੋਖੁ ਦਇਆ ਧਰਮੁ ਸੀਗਾਰੁ ਬਨਾਵਉ ॥	ਬਿਲਾ ੫, ੪੫, ੪ : ੧	-	੮੧੨
ਸਤੁ ਸੰਤੋਖੁ ਦਇਆ ਧਰਮੁ ਸੁਚਿ ਸੰਤਨ ਤੇ ਇਹੁ ਮੰਤੁ ਲਈ ॥	ਬਿਲਾ ੫, ੯੦, ੨ : ੧	-	੮੨੨
ਸਤੁ ਸੰਤੋਖੁ ਦੀਆ ਗੁਰਿ ਪੂਰੈ ਨਾਮੁ ਅੰਮ੍ਰਿਤੁ ਪੀ ਪਾਨਾਂ ਹੇ ॥	ਮਾਰੂ ੫, ਸੋਲਾ ੪, ੭ : ੩	-	੧੦੭੫
ਸਤੁ ਸੰਤੋਖੁ ਧਰਮੁ ਆਨਿ ਰਾਖੇ ਹਰਿ ਨਗਰੀ ਹਰਿ ਗੁਨ ਗਾਵੈਗੋ ॥	ਕਾਨ ੪, ਅਸ ੫, ੩ : ੨	-	੧੩੧੦
ਸਤੁ ਸੰਤੋਖੁ ਨਗਰ ਮਹਿ ਕਾਰੀ ॥	ਮਾਰੂ ੧, ਸੋਲਾ ੧੬, ੧੬ : ੧	-	੧੦੩੭
ਸਤੁ ਸੰਤੋਖੁ ਪਤੁ ਕਰਿ ਝੋਲੀ ਜੋਗੀ ਅੰਮ੍ਰਿਤ ਨਾਮੁ ਭੁਗਤਿ ਪਾਈ ॥	ਰਾਮ ੩, ਅਸ ੧, ੨ : ੧	-	੯੦੮
ਸਤੁ ਸੰਤੋਖੁ ਲੈ ਲਰਨੇ ਲਾਗਾ ਤੋਰੇ ਦੁਇ ਦਰਵਾਜਾ ॥	ਭੈਰ ਕਬ, ੧੭, ੫ : ੧	-	੧੧੬੧
ਸਤੁ ਸੰਤੋਖੁ ਵਜਹਿ ਦੁਇ ਤਾਲ ॥	ਆਸਾ ੧, ੬, ੨ : ੧	-	੩੫੦
ਸਤੁ ਸੰਤੋਖੁ ਵਜਹਿ ਵਾਜੇ ਅਨਹਦਾ ਝੁਣਕਾਰੇ ॥	ਸੂਹੀ ੫, ਛੰਤ ੨, ੩ : ੫	-	੭੭੮
ਸਤੁ ਸੀਗਾਰੁ ਭਉ ਅੰਜਨੁ ਪਾਇਆ ॥	ਸੂਹੀ ੫, ੪, ੨ : ੧	-	੭੩੭
ਸਤੁ ਬੰਧਿ ਕੁਪੀਨ ਭਰਿਪੁਰਿ ਲੀਣਾ ਜਿਹਵਾ ਰੰਗਿ ਰਸੀਣਾ ॥	ਰਾਮ ੧, ਅਸ ੮, ੩ : ੧	-	੯੦੭
ਸਤੁ ਭਾਈ ਕਰਿ ਏਹੁ ਵਿਸੇਖੁ ॥	ਗਉ ੧, ੩, ੧ : ੨	-	੧੫੧
ਸੰਤੁ ਮਿਲੈ ਕਿਛੁ ਸੁਨੀਐ ਕਹੀਐ ॥	ਗੋਂਡ ਕਬ, ੧, ੧ : ੧	-	੮੭੦
ਸੰਤੈ ਸੰਤੁ ਮਿਲੈ ਮਨੁ ਬਿਗਸੈ ਜਿਉ ਜਲ ਮਿਲਿ ਕਮਲ ਸਵਾਰੇ ॥	ਨਟ, ੪, ਅਸ ੬, ੬ : ੨	-	੯੮੩
ਸੰਤੋਖ ਸਰੋਵਰਿ ਬਸੈ ਅਮਿਅ ਰਸੁ ਰਸਨ ਪ੍ਰਕਾਸੈ ॥	ਸਵ ੪, ਕਲੵ, ੬ : ੧	-	੧੩੯੭
ਸੰਤੋਖੁ ਆਇਆ ਮਨਿ ਪੂਰਾ ਪਾਇ ॥	ਰਾਮ ੫, ੨੮, ੩ : ੩	-	੮੯੧
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥	ਜਪੁ ੧, ੧੬ : ੮	-	੩
ਸੰਤੋਖੁ ਨ ਆਵਤ ਕਹੂੰ ਕਾਜ ॥	ਬਸੰ ੫, ਅਸ ੨, ੨ : ੧	-	੧੧੯੨
ਸੰਤੋਖੁ ਪਿਤਾ ਕਰਿ ਗੁਰੁ ਪੁਰਖੁ ਅਜਨਮਾ ॥	ਗਉ ੪, ੬੫, ੧ : ੩	-	੧੭੨
ਸੰਤੋਖੁ ਭਇਆ ਸੰਸਾਰੇ ॥	ਸੋਰ ੫, ੮੫, ੧ : ੩	-	੬੨੯
ਸਤ੍ਰੁ ਦਹਨ ਹਰਿ ਨਾਮ ਕਹਨ ਅਵਰ ਕਛੁ ਨ ਉਪਾਉ ॥	ਗੂਜ ੫, ੩੧, ੨ : ੧	-	੫੦੨
ਸਦ ਸਦਾ ਸਿੰਮ੍ਰਿਤਬ੍ਯ ਸੁਆਮੀ ਸਾਸਿ ਸਾਸਿ ਗੁਣ ਬੋਲਈ ॥	ਧਨਾ ੫, ਛੰਤ ੧, ੪ : ੫	-	੬੯੧
ਸਦ ਸਦਾ ਬਲਿ ਜਾਇ ਨਾਨਕੁ ਸਰਬ ਜੀਆ ਪ੍ਰਤਿਪਾਲ ਜੀਉ ॥	ਰਾਮ ੫, ਛੰਤ ੪, ੨ : ੬	-	੯੨੬
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥	*ਆਸਾ ੩, ਅਸ ੩੫, ੧*: ੨	-	੪੨੯
ਸਦ ਹਜੂਰਿ ਹਾਜਰੁ ਹੈ ਨਾਜਰੁ ਕਤਹਿ ਨ ਭਇਓ ਦੂਰਾਈ ॥	ਮਾਰੂ ੫, ੬, ੨ : ੨	-	੧੦੦੦

ਸਦ ਹੀ ਸਚੁ ਕਹੈ ਦਿਨੁ ਰਾਤੀ ਅਵਰਾ ਸਚੁ ਕਹਾਇਦਾ ॥	ਮਾਰੂ ੩, ਸੋਲਾ ੧੫, ੫ : ੩	੧੦੫੮
ਸਦ ਹੀ ਸਾਚੁ ਵਸਿਆ ਘਟ ਅੰਤਰਿ ਗੁਰਮੁਖਿ ਕਰਣੀ ਸਾਰੀ ਹੇ ॥	ਮਾਰੂ ੩, ਸੋਲਾ ੭, ੧ : ੩	੧੦੫੦
ਸਦ ਹੀ ਸੇਜੈ ਰਵੈ ਭਤਾਰੁ ॥	ਆਸਾ ੧, ੨੭, ੪ : ੨	੩੫੭
ਸਦ ਹੀ ਨਾਮੁ ਵੇਖਹਿ ਹਜੂਰਿ ॥	ਮਲਾ ੩, ਅਸ ੩, ੭ : ੩	੧੨੭੭
ਸਦ ਹੀ ਨਿਕਟਿ ਜਾਨਉ ਪ੍ਰਭ ਸੁਆਮੀ ਸਗਲ ਰੇਣ ਹੋਇ ਰਹੀਐ ॥	ਟੋਡੀ ੫, ੫, ੩ : ੧	੭੧੩
ਸਦ ਹੀ ਨਿਬਹੈ ਤੇਰੈ ਨਾਲਿ ॥	ਭੈਰ ੩, ੬, ੧*: ੨	੧੧੨੯
ਸਦ ਹੀ ਨਿਰਮਲੁ ਸਹਜਿ ਸਮਾਵੈ ॥	ਗਉ ੩, ਅਸ ੪, ੬ : ੩	੨੩੧
ਸਦ ਹੀ ਨੇੜੈ ਦੂਰਿ ਨ ਜਾਣਹੁ ॥	ਮਾਰੂ ੩, ਸੋਲਾ ੨੪, ੧੫ : ੧	੧੦੬੯
ਸਦ ਹੀ ਭੋਗੁ ਲਗਾਇ ਸੁਗਿਆਨੀ ॥	ਆਸਾ ੫, ੯੦, ੧ : ੨	੩੯੩
ਸਦ ਹੀ ਲਾਗਾ ਸਹਜਿ ਧਿਆਨ ॥	ਬਿਲਾ ੩, ੬, ੩ : ੩	੭੯੮
ਸਦ ਕੁਰਬਾਨੈ ਜਾਉ ॥	ਧਨਾ ੧, ੧, ੨*: ੨	੬੬੦
ਸਦ ਖੁਸੀਆ ਸਦਾ ਰੰਗ ਮਾਣੇ ॥	ਆਸਾ ੫, ੭, ੪ : ੧	੩੭੨
ਸਦ ਜੀਅ ਸੰਗਿ ਰਖਵਾਲਾ ॥	ਸੋਰ ੫, ੫੯, ੩ : ੨	੬੨੩
ਸਦ ਜੀਵਣੁ ਅਰਜੁਨੁ ਅਮੋਲੁ ਆਜੋਨੀ ਸੰਭਉ ॥	ਸਵ ੫, ਕਲ੍ਯ, ੫ : ੧	੧੪੦੭
ਸਦ ਜੀਵਨੁ ਭਲੋ ਕਹਾਂਹੀ ॥	ਸੋਰ ਕਬ, ੬, ੧ : ੩	੬੫੫
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਆਵੰਨਿ ॥	ਗਉ ੧, ਸੋਹ ੧, ੪ : ੨	੧੨
ਸਦਣਹਾਰਾ ਸਿਮਰੀਐ ਨਾਨਕ ਸੇ ਦਿਹ ਅਵੰਨਿ ॥	ਗਉ ੧, ੨੦, ੪ : ੨	੧੫੭
ਸਦ ਧਿਆਨੀ ਜਿਸੁ ਗੁਰਹਿ ਰੰਗੁ ॥	ਬਸੰ ੫, ੩, ੨ : ੪	੧੧੮੦
ਸਦ ਨਵਤਨ ਮਨ ਰੰਗੀ ਸੋਭਾ ॥	ਕਲਿ ੫, ੩, ੧*: ੨	੧੩੨੨
ਸਦ ਬਸੰਤ ਗੁਰ ਮਿਲੇ ਦੇਵ ॥	ਬਸੰ ੫, ੧, ੩ : ੪	੧੧੮੦
ਸਦ ਬਖਸਿੰਦੁ ਸਦਾ ਮਿਹਰਵਾਨਾ ਸਭਨਾ ਦੇਇ ਅਧਾਰੀ ॥	ਟੋਡੀ ੫, ੯, ੨ : ੧	੭੧੩
ਸਦ ਬਲਿਹਾਰਿ ਜਾਉ ਪ੍ਰਭ ਅਪੁਨੇ ਜਿਨਿ ਪੂਰਨ ਪੈਜ ਸਵਾਰੀ ॥	ਸੋਰ ੫, ੨੪, ੩ : ੨	੬੧੫
ਸਦ ਬਲਿਹਾਰਿ ਜਾਉ ਲਖ ਬੇਰਾ ॥	ਰਾਮ ੫, ੧੪, ੩ : ੨	੮੮੭
ਸਦ ਬਲਿਹਾਰਿ ਜਾਈਐ ਕੁਰਬਾਨਾ ॥	ਮਾਝ ੫, ੩੬, ੩ : ੨	੧੦੫
ਸਦ ਬਲਿਹਾਰੀ ਸਤਿਗੁਰ ਅਪਨੇ ॥	ਗਉ ੫, ਸੁਖ ੧੮, ੫ : ੯	੨੮੭
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿ ਹਰਿ ਸੇਤੀ ਚਿਤੁ ਲਾਏ ॥	ਸਿਰੀ ੩, ਅਸ ੨੨, ੭ : ੩	੬੮
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ ਜਿਤੁ ਆਤਮ ਰਾਮੁ ਪਛਾਨੈ ॥	ਪ੍ਰਭਾ ੩, ੫, ੩ : ੩	੧੩੩੪
ਸਦ ਬਲਿਹਾਰੀ ਤਿਨਾ ਜਿ ਸੁਨਤੇ ਹਰਿ ਕਥਾ ॥	ਜੈਤ ੫, ਵਾਰ, ੧੪ : ੧	੭੦੯
ਸਦ ਬਲਿਹਾਰੇ ਕਰਿ ਨਮਸਕਾਰੇ ਜਿਨ ਭੇਟਤ ਪ੍ਰਭੁ ਜਾਤਾ ॥	ਆਸਾ ੫, ਛੰਤ ੨, ੩ : ੩	੪੫੩
ਸਦ ਬੈਰਾਗਨਿ ਹਰਿ ਨਾਮੁ ਨਿਹਾਲੀ ॥	ਬਿਲਾ ੧, ੪, ੨ : ੩	੭੯੬
ਸਦ ਬੈਰਾਗੀ ਤਤੁ ਪਰੋਤਾ ॥	ਰਾਮ ੧, ਅਸ ੩, ੬ : ੨	੯੦੪
ਸਦ ਰੰਗ ਸਹਜਿ ਕਲੁ ਉਚਰੈ ਜਸੁ ਜੰਪਉ ਲਹਣੇ ਰਸਨ ॥	ਸਵ ੨, ਕਲ੍ਯ, ੭ : ੬	੧੩੯੨
ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ ॥	ਵਡ ੧, ਅਲਾ ੩, ੪ : ੧	੫੮੦
ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ ॥	ਵਡ ੩, ਅਲਾ ੩, ੨ : ੩	੫੮੪
ਸਦਾ ਅਕਲ ਲਿਵ ਰਹੈ ਕਰਨ ਸਿਉ ਇਛਾ ਚਾਰਹ ॥	ਸਵ ੨, ਕਲ੍ਯ, ੬ : ੧	੧੩੯੨
ਸਦਾ ਅਖੁਟੁ ਕਦੇ ਨ ਨਿਖੁਟੈ ਹਰਿ ਦੀਆ ਸਹਜਿ ਸੁਭਾਇਆ ॥	ਸੂਹੀ ੩, ਛੰਤ ੨, ੪ : ੪	੭੬੯
ਸਦਾ ਅਨੰਦ ਅਨੰਦੀ ਸਾਹਿਬੁ ਗੁਨ ਨਿਧਾਨ ਨਿਤ ਨਿਤ ਜਾਪੀਐ ॥	ਆਸਾ ੫, ੯੯, ੧*: ੧	੩੯੫
ਸਦਾ ਅਨੰਦ ਕਰਹ ਮੇਰੇ ਪਿਆਰੇ ਹਰਿ ਗੋਵਿਦੁ ਗੁਰਿ ਰਾਖਿਆ ॥	ਸੋਰ ੫, ੪੬, ੨ : ੧	੬੨੦
ਸਦਾ ਅਨੰਦਿ ਗਾਵਹਿ ਗੁਣ ਸਾਚੇ ਅਰਧਿ ਉਰਧਿ ਉਰਿ ਧਾਰਿ ॥	ਬਿਹਾ ੪, ਵਾਰ ੮ ਸ, ੩, ੧ : ੨	੫੫੧
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥	ਮਾਝ ੩, ਅਸ ੨੩, ੧ : ੩	੧੨੨
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥	ਆਸਾ ੧, ਵਾਰ ੬ ਸ, ੧, ੧ : ੧੪	੪੬੬
ਸਦਾ ਅਨੰਦਿ ਰਹਹਿ ਭਗਤਿ ਕਰਹਿ ਦਿਨੁ ਰਾਤੀ ਸੁਣਿ ਗੋਬਿਦ ਗੁਣ ਗਾਵਣਿਆ ॥	ਮਾਝ ੩, ਅਸ ੨੧, ੨ : ੩	੧੨੧
ਸਦਾ ਅਨੰਦਿ ਰਹੈ ਸੁਖਦਾਤਾ ਗੁਰਮਤਿ ਸਹਜਿ ਸਮਾਵਣਿਆ ॥	ਮਾਝ ੩, ਅਸ ੨੮, ੨ : ੩	੧੨੬
ਸਦਾ ਅਨੰਦਿ ਰਹੈ ਦਿਨ ਰਾਤੀ ਅਨਦਿਨੁ ਰਹੈ ਲਿਵ ਲਾਈ ॥	ਗਉ ੩, ਛੰਤ ੩, ੪ : ੫	੨੪੫
ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥	ਸੂਹੀ ੪, ੬, ੧*: ੨	੭੩੨
ਸਦਾ ਅਨੰਦਿ ਰਹੈ ਦਿਨੁ ਰਾਤੀ ਏਕ ਸਬਦਿ ਲਿਵ ਲਾਈ ॥	ਮਲਾ ੪, ੭, ੩ : ੩	੧੨੬੫

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥	ਆਸਾ ੪, ਛੰਤ ੧੪, ੨ : ੫	-	੪੪੮
ਸਦਾ ਅਨੰਦਿ ਰਹੈ ਦਿਨੁ ਰਾਤੀ ਗੁਰਮੁਖਿ ਸਬਦੁ ਕਰਾਵਣਿਆ ॥	ਮਾਝ ੩, ਅਸ ੨੬, ੫ : ੩	-	੧੨੫
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥	ਗਉ ੪, ਵਾਰ ੧੧ ਸ, ੪, ੧ : ੬	-	੩੦੫
ਸਦਾ ਅਨੰਦਿ ਰਹੈ ਦਿਨੁ ਰਾਤੀ ਮਿਲਿ ਪ੍ਰੀਤਮ ਸੁਖੁ ਪਾਏ ॥	ਸਿਰੀ ੩, ੪੫, ੩ : ੩	-	੩੧
ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥	ਵਡ ੩, ਅਲਾ ੪, ੨ : ੪	-	੫੮੫
ਸਦਾ ਅਨੰਦੁ ਸਚੇ ਗੁਣ ਗਾਵਹਿ ਸਚੁ ਬਾਣੀ ਬੋਲਾਇਦਾ ॥	ਮਾਰੂ ੩, ਸੋਲਾ ੧੭, ੮ : ੩	-	੧੦੬੧
ਸਦਾ ਅਨੰਦੁ ਹਰਿ ਨਾਮਿ ਲਿਵ ਲਾਈ ॥	ਗਉ ੩, ਅਸ ੮, ੬ : ੩	-	੨੩੩
ਸਦਾ ਅਨੰਦੁ ਹੋਵੈ ਦਿਨੁ ਰਾਤੀ ਹਰਿ ਕੀਰਤਿ ਕਰਿ ਬਨਵਾਰੀ ॥	ਧਨਾ ੪, ੯, ੧*: ੩	-	੬੬੯
ਸਦਾ ਅਨੰਦੁ ਹੋਵੈ ਦਿਨੁ ਰਾਤੀ ਜੋ ਇਛੈ ਸੋਈ ਫਲੁ ਪਾਇ ॥	ਆਸਾ ੩, ੪੮, ੧*: ੨	-	੩੬੩
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥	ਮਾਰੂ ੫, ਸੋਲਾ ੨, ੧੩ : ੩	-	੧੦੭੩
ਸਦਾ ਅਨੰਦੁ ਗੁਰੁ ਪੂਰਾ ਪਾਇਆ ਤਉ ਉਤਰੀ ਸਗਲ ਬਿਓਗਨੀ ॥	ਰਾਮ ੫, ੩, ੧ : ੨	-	੮੮੩
ਸਦਾ ਅਨੰਦੁ ਜਾ ਹਰਿ ਗੁਣ ਗਾਮੁ ॥	ਗਉ ੫, ੧੦੧, ੨ : ੨	-	੧੮੬
ਸਦਾ ਅਨੰਦੁ ਤਹ ਨਹੀ ਬਿਓਗੁ ॥	ਗਉ ੫, ਸੁਖ ੯, ੭ : ੪	-	੨੭੫
ਸਦਾ ਅਨੰਦੁ ਨ ਹੋਵੀ ਸੋਗੁ ॥	ਰਾਮ ੫, ੩੩, ੧ : ੩	-	੮੯੩
ਸਦਾ ਅਨੰਦੁ ਨਾਹੀ ਕਿਛੁ ਸੋਗੁ ॥	ਭੈਰ ੫, ੪੭, ੩ : ੧	-	੧੧੪੯
ਸਦਾ ਅਨਦੁ ਨਾਨਕ ਗੁਣ ਗਾਏ ॥	ਸੂਹੀ ੫, ੩੬, ੩ : ੨	-	੭੪੪
ਸਦਾ ਅਨੰਦੁ ਨਿਹਚਲੁ ਸਚੁ ਥਾਨਾ ॥	ਗਉ ੫, ਅਸ ੪, ੬ : ੨	-	੨੩੭
ਸਦਾ ਅਨੰਦੁ ਰਾਮ ਰਸਿ ਰਾਤੇ ॥	ਭੈਰ ੩, ੧੫, ੧*: ੧	-	੧੧੩੧
ਸਦਾ ਅਭਗੁ ਦੀਬਾਣੁ ਹੈ ਹਉ ਤਿਸੁ ਨਮਸਕਾਰਦਾ ॥	ਗੂਜ ੫, ਵਾਰ, ੪ : ੮	-	੫੧੯
ਸਦਾ ਅਲਗੁ ਰਹੈ ਨਿਰਬਾਣੁ ॥	ਮਲਾ ੩, ੧੦, ੩ : ੫	-	੧੨੬੧
ਸਦਾ ਅਲਿਪਤੁ ਸਾਚੈ ਰੰਗਿ ਰਾਤਾ ਗੁਰ ਕੈ ਸਹਜਿ ਸੁਭਾਏ ॥	ਸੂਹੀ ੩, ਅਸ ੧, ੪ : ੨	-	੭੫੩
ਸਦਾ ਅਲਿਪਤੁ ਜੀਆ ਕਾ ਦਾਤਾ ਕੋ ਵਿਰਲਾ ਆਪੁ ਪਛਾਣੈ ਜੀਉ ॥	ਮਾਝ ੫, ੪੨, ੨ : ੩	-	੧੦੬
ਸਦਾ ਅਲਿਪਤੁ ਜੋਗ ਅਰੁ ਜੁਗਤੇ ॥	ਗਉ ੫, ੮੬, ੩ : ੨	-	੧੮੧
ਸਦਾ ਅਲਿਪਤੁ ਰਹੈ ਗੁਰ ਸਬਦੀ ਸਾਚੇ ਸਿਉ ਚਿਤੁ ਲਾਇਦਾ ॥	ਮਾਰੂ ੩, ਸੋਲਾ ੧੮, ੩ : ੩	-	੧੦੬੧
ਸਦਾ ਸਹਜੁ ਸੁਖੁ ਮਨਿ ਵਸਿਆ ਸਚੇ ਸਿਉ ਲਿਵ ਲਾਇਆ ॥	ਬਿਲਾ ੪, ਵਾਰ ੮ ਸ, ੩, ੧ : ੫	-	੮੫੨
ਸਦਾ ਸਹਜੁ ਫਿਰਿ ਦੁਖੁ ਨ ਲਗਈ ਭਾਈ ਹਰਿ ਆਪਿ ਵਸੈ ਮਨਿ ਆਇ ॥	ਸੋਰ ੩, ਅਸ ੩, ੨ : ੨	-	੬੩੯
ਸਦਾ ਸਹਾਈ ਸੰਗਿ ਪ੍ਰਭ ਅੰਮ੍ਰਿਤ ਗੁਣ ਚੀਨ ॥	ਬਿਲਾ ੫, ੩੦, ੧*: ੨	-	੮੦੭
ਸਦਾ ਸਹਾਈ ਸੰਤ ਪੇਖਹਿ ਸਦਾ ਹਜੂਰਿ ॥	ਆਸਾ ੫, ੧੦੬, ੨ : ੧	-	੩੯੭
ਸਦਾ ਸਖਾਈ ਹਰਿ ਹਰਿ ਨਾਮੁ ॥	ਭੈਰ ੫, ੩੮, ੧*: ੧	-	੧੧੪੬
ਸਦਾ ਸੰਗਿ ਤਾ ਕਉ ਮਨ ਜਾਪਿ ॥	ਗਉ ੫, ੯੭, ੩ : ੨	-	੧੮੩
ਸਦਾ ਸੰਗਿ ਨਾਹੀ ਹਰਿ ਦੂਰਿ ॥	ਗਉ ਕਬ, ਅਸ ੩੮, ੨ : ੨	-	੩੩੦
ਸਦਾ ਸੰਗੀ ਹਰਿ ਰੰਗ ਗੋਪਾਲਾ ॥	ਮਾਝ ੫, ੧੬, ੩ : ੧	-	੯੯
ਸਦਾ ਸਚਾ ਸਾਲਾਹਣਾ ਸਚੈ ਸਬਦਿ ਨਿਵਾਸੁ ॥	ਸਿਰੀ ੩, ਅਸ ੨੫, ੩ : ੨	-	੬੯
ਸਦਾ ਸਚਿ ਰੰਗਿ ਰਾਤਾ ਮਨੁ ਮੇਰਾ ਸਚੇ ਸਚਿ ਸਮਾਇਦਾ ॥	ਮਾਰੂ ੩, ਸੋਲਾ ੧੫, ੩ : ੩	-	੧੦੫੮
ਸਦਾ ਸਚਿ ਰਤਾ ਮਨੁ ਨਿਰਮਲੁ ਆਵਣੁ ਜਾਣੁ ਰਹਾਏ ॥	ਵਡ ੩, ਛੰਤ ੩, ੧ : ੪	-	੫੬੯
ਸਦਾ ਸਚੁ ਸੇਵਹਿ ਸਹਜ ਸੁਭਾਏ ॥	ਮਾਝ ੩, ਅਸ ੧੮, ੧ : ੨	-	੧੧੯
ਸਦਾ ਸਚੁ ਹਰਿ ਵੇਖਦੇ ਗੁਰ ਕੈ ਸਬਦਿ ਸੁਭਾਇ ॥	ਮਲਾ ੩, ੨, ੧ : ੩	-	੧੨੫੮
ਸਦਾ ਸਚੁ ਨਿਹਚਲੁ ਆਵੈ ਨ ਜਾਇ ॥	ਮਾਝ ੩, ਅਸ ੧੯, ੭ : ੨	-	੧੨੦
ਸਦਾ ਸਚੁ ਵਣਜਹਿ ਵਾਪਾਰੀ ਨਾਮੋ ਲਾਹਾ ਪਾਇਦਾ ॥	ਮਾਰੂ ੩, ਸੋਲਾ ੧੯, ੧੫ : ੩	-	੧੦੬੩
ਸਦਾ ਸਚੇ ਕਾ ਭਉ ਮਨਿ ਵਸੈ ਤਾ ਸਭਾ ਸੋਝੀ ਪਾਇ ॥	ਸੋਰ ੪, ਵਾਰ ੧੮ ਸ, ੩, ੨ : ੩	-	੬੪੯
ਸਦਾ ਸਚੇ ਕੇ ਗੁਣ ਗਾਵਾਂ ਭਾਈ ਸਦਾ ਸਚੇ ਕੈ ਸੰਗਿ ਰਹਾਉ ॥	ਸਲੋ ੩, ੫੧ : ੫	-	੧੪੧੯
ਸਦਾ ਸਦਾ ਆਤਮ ਪਰਗਾਸੁ ॥	ਆਸਾ ੫, ੩੪, ੧ : ੧	-	੩੭੮
ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥	ਧਨਾ ੫, ਅਸ ੧, ੮ : ੨	-	੬੮੭
ਸਦਾ ਸਦਾ ਆਰਾਧੀਐ ਏਹਾ ਮਤਿ ਵਿਸੇਖ ॥	ਸਿਰੀ ੫, ੮੯, ੪ : ੨	-	੪੯
ਸਦਾ ਸਦਾ ਆਰਾਧੀਐ ਦਿਨੁ ਵਿਸਰਹੁ ਨਹੀ ਰਾਤਿ ॥	ਸਿਰੀ ੫, ੮੩, ੩ : ੪	-	੪੭
ਸਦਾ ਸਦਾ ਇਹੁ ਭੂਲਨਹਾਰੁ ॥	ਗਉ ੫, ਸੁਖ ੪, ੩ : ੯	-	੨੬੭

ਸਦਾ ਸਦਾ ਤਾ ਕੇ ਗੁਣ ਗਾਉ ॥	ਭੈਰ ੫, ੪੩, ੧ : ੨	-	੧੧੪੮
ਸਦਾ ਸਦਾ ਤਿਸ ਕਉ ਨਮਸਕਾਰੁ ॥	ਗਉ ੫, ਸੁਖ ੧੩, ੮ : ੨	-	੨੮੦
ਸਦਾ ਸਦਾ ਤਿਸੁ ਗੁਰ ਕਉ ਕਰੀ ਨਮਸਕਾਰੁ ॥	ਗਉ ੫, ਅਸ ੯, ੭ : ੨	-	੨੪੦
ਸਦਾ ਸਦਾ ਤੁਮ ਹੀ ਪਤਿ ਰਾਖਹੁ ਅੰਤਰਜਾਮੀ ਜਾਨ ॥	ਸਾਰ ੫, ੬੪, ੧ : ੨	-	੧੨੧੬
ਸਦਾ ਸਦਾ ਤੂੰ ਏਕੁ ਹੈ ਤੁਧੁ ਦੂਜਾ ਖੇਲੁ ਰਚਾਇਆ ॥	ਮਾਝ ੧, ਵਾਰ, ੩ : ੧	-	੧੩੯
ਸਦਾ ਸਦਾ ਤੂੰਹੈ ਸੁਖਦਾਈ ॥	ਮਾਝ ੫, ੪੦, ੨ : ੧	-	੧੦੬
ਸਦਾ ਸਦਾ ਤੇਰੇ ਗੁਣ ਗਾਵਾ ॥	ਮਾਰੂ ੩, ਸੋਲਾ ੧੦, ੧੬ : ੧	-	੧੦੫੪
ਸਦਾ ਸਦਾ ਦਿਨੁ ਰੈਣਿ ਇਕੋ ਇਕੁ ਧਿਆਇ ॥	ਗੂਜ ੫, ਵਾਰ, ੧੪ : ੭	-	੫੨੨
ਸਦਾ ਸਦਾ ਨਾਨਕ ਹਰਿ ਜਾਪਿ ॥	ਗਉ ੫, ਸੁਖ ੧੨, ੫ : ੬	-	੨੭੯
ਸਦਾ ਸਦਾ ਨਾਨਕ ਹਰਿ ਜਾਪੈ ॥	ਸੂਹੀ ੫, ੧੭, ੪ : ੨	-	੭੪੦
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥	ਸੋਰ ੫, ੬੩, ੪ : ੨	-	੬੨੫
ਸਦਾ ਸਦਾ ਨਾਮੁ ਉਚਰੈ ਹਰਿ ਨਾਮੋ ਨਿਤ ਬਿਉਹਾਰੁ ॥	ਵਡ ੪, ਵਾਰ ੯ ਸ, ੩, ੧ : ੬	-	੫੮੯
ਸਦਾ ਸਦਾ ਪ੍ਰਭ ਕਉ ਬਲਿਹਾਰੈ ਨਾਨਕ ਸਦ ਕੁਰਬਾਣਾ ॥	ਸੂਹੀ ੫, ਛੰਤ ੫, ੧ : ੬	-	੭੮੦
ਸਦਾ ਸਦਾ ਪ੍ਰਭ ਕੇ ਗੁਨ ਗਾਵਉ ॥	ਗਉ ੫, ਸੁਖ ੨੦, ੧ : ੫	-	੨੮੯
ਸਦਾ ਸਦਾ ਪ੍ਰਭੁ ਸਿਮਰੀਐ ਅੰਤਰਿ ਰਖੁ ਉਰ ਧਾਰਿ ॥	ਸਿਰੀ ੫, ੮੪, ੧ : ੩	-	੪੭
ਸਦਾ ਸਦਾ ਪ੍ਰਭੁ ਸਿਮਰੀਐ ਭਾਈ ਦੁਖ ਕਿਲਬਿਖ ਕਾਟਣਹਾਰੁ ॥	ਸੋਰ ੫, ੪੭, ੧*: ੨	-	੬੨੦
ਸਦਾ ਸਦਾ ਪ੍ਰਭੁ ਗੁਣ ਨਿਧਿ ਗਾਈਐ ॥	ਪ੍ਰਭਾ ੫, ੬, ੪ : ੩	-	੧੩੩੯
ਸਦਾ ਸਦਾ ਪ੍ਰਭੁ ਜੀਅ ਕੈ ਸੰਗਿ ॥	ਪ੍ਰਭਾ ੫, ੬, ੨ : ੩	-	੧੩੩੯
ਸਦਾ ਸਦਾ ਫਿਰਹਿ ਅਭਿਮਾਨੀ ਸਗਲ ਕੁਟੰਬ ਡੁਬਾਵਹਿ ॥	ਆਸਾ ਕਬ, ੨, ੩ : ੨	-	੪੭੬
ਸਦਾ ਸਦਾ ਬਸੈ ਹਰਿ ਸੰਗਿ ॥	ਗਉ ੫, ਸੁਖ ੧੪, ੮ : ੨	-	੨੮੨
ਸਦਾ ਸਦਾ ਮਨ ਤਿਸ ਨੋ ਜਾਪਿ ॥	ਮਲਾ ੫, ੨੧, ੩ : ੨	-	੧੨੭੧
ਸਦਾ ਸਦਾ ਮਨ ਨਾਮੁ ਸਮ੍ਾਲਿ ॥	ਮਲਾ ੫, ੨੧, ੧*: ੧	-	੧੨੭੧
ਸਦਾ ਸਦਾ ਵਡਿਆਈਆ ਨਾਨਕ ਗੁਰ ਪਾਸਿ ॥	ਬਿਲਾ ੫, ੩੦, ੨ : ੨	-	੮੦੮
ਸਦਾ ਸਬਦਿ ਸਾਲਾਹੀ ਗੁਣਦਾਤਾ ਲੇਖਾ ਕੋਇ ਨ ਮੰਗੈ ਤਾਹਾ ਹੇ ॥	ਮਾਰੂ ੩, ਸੋਲਾ ੧੦, ੯ : ੩	-	੧੦੫੩
ਸਦਾ ਸਬਦੁ ਰਵੈ ਘਟ ਅੰਤਰਿ ਰਸਨਾ ਰਸੁ ਚਾਖੈ ਸਚੁ ਸੋਈ ਹੇ ॥	ਮਾਰੂ ੩, ਸੋਲਾ ੨, ੧੩ : ੩	-	੧੦੪੫
ਸਦਾ ਸਮਾਲੇ ਕੋ ਨਾਹੀ ਖਾਲੀ ॥	ਮਾਝ ੩, ਅਸ ੧੫, ੫ : ੨	-	੧੧੮
ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥	ਆਸਾ ੩, ਅਸ ੩੬, ੮ : ੨	-	੪੨੯
ਸਦਾ ਸਰੇਵੀ ਇਕ ਮਨਿ ਧਿਆਈ ਗੁਰਮੁਖਿ ਸਚਿ ਸਮਾਵਣਿਆ ॥	ਮਾਝ ੩, ਅਸ ੨੮, ੧ : ੩	-	੧੨੬
ਸਦਾ ਸਲਾਹੀ ਤਾ ਮਨੁ ਧੀਰਾ ॥	ਮਾਰੂ ੩, ਸੋਲਾ ੧੭, ੧੫ : ੨	-	੧੦੬੧
ਸਦਾ ਸਾਹਿਬ ਕੈ ਰੰਗਿ ਰਹੈ ਕਬਹੂੰ ਨ ਤੂਟਸਿ ਨੇਹੁ ॥	ਸਿਰੀ ੪, ਵਾਰ ੫ ਸ, ੩, ੧ : ੨	-	੮੪
ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ ॥	ਬਿਹਾ ੪, ਵਾਰ ੧੬ ਸ, ੩, ੧ : ੭	-	੫੫੪
ਸਦਾ ਸਾਹਿਬ ਕੈ ਰੰਗੇ ਰਾਤਾ ਅਨਦਿਨੁ ਨਾਮੁ ਵਖਾਣਾ ॥	ਮਾਰੂ ੧, ਅਸ ੧੧, ੧ : ੨	-	੧੦੧੫
ਸਦਾ ਸਾਂਤਿ ਸੁਖਿ ਸਹਜਿ ਸਮਾਇ ॥	ਬਸੰ ੩, ੫, ੨ : ੪	-	੧੧੭੩
ਸਦਾ ਸਾਂਤਿ ਸੁਖੁ ਮਨਿ ਵਸੈ ਚੂਕੈ ਕੂਕ ਪੁਕਾਰ ॥	ਸਿਰੀ ੪, ਵਾਰ ੧੦ ਸ, ੩, ੨ : ੨	-	੮੬
ਸਦਾ ਸਿਫਤਿ ਸਲਾਹ ਤੇਰੀ ਨਾਮੁ ਮਨਿ ਵਸਾਵਏ ॥	ਰਾਮ ੩, ਅਨੰ, ੩ : ੩	-	੯੧੭
ਸਦਾ ਸਿਮਰਿ ਚਰਨਾਰਬਿੰਦ ਸੀਤਲ ਹੋਤਾਇਆ ॥	ਬਿਲਾ ੫, ੯੦, ੧ : ੨	-	੮੧੬
ਸਦਾ ਸੀਗਾਰੀ ਨਾਉ ਮਨਿ ਕਦੇ ਨ ਮੈਲੁ ਪਤੰਗੁ ॥	ਸੋਰ ੪, ਵਾਰ ੧ ਸ, ੧, ੧ : ੫	-	੬੪੨
ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥	ਗਉ ੩, ਛੰਤ ੨, ੧ : ੪	-	੨੪੪
ਸਦਾ ਸੁਹਾਗਣਿ ਜਿ ਹੁਕਮੈ ਬੁਝੈ ਸਤਿਗੁਰੁ ਸੇਵੈ ਲਿਵ ਲਾਏ ॥	ਸਲੋ ੪, ੧੮ : ੪	-	੧੪੨੩
ਸਦਾ ਸੁਹਾਗੁ ਸੁਹਾਗਣੀ ਜੇ ਚਲਹਿ ਸਤਿਗੁਰ ਭਾਇ ॥	ਸਿਰੀ ੩, ਅਸ ੨੧, ੨ : ੧	-	੬੬
ਸਦਾ ਸੁਹੇਲਾ ਕਰਿ ਲੇਹਿ ਜੀਉ ॥	ਗਉ ੫, ਸੁਖ ੧੪, ੨ : ੪	-	੨੮੧
ਸਦਾ ਸੁਖਦਾਤਾ ਕੀਮਤਿ ਨਹੀ ਪਾਈ ॥	ਬਿਲਾ ੩, ੬, ੪ : ੨	-	੭੯੮
ਸਦਾ ਸੁਖਦਾਤਾ ਰਵਿਆ ਘਟ ਅੰਤਰਿ ਸਬਦਿ ਸਚੈ ਓਮਾਹਾ ਹੇ ॥	ਮਾਰੂ ੩, ਸੋਲਾ ੧੧, ੧ : ੩	-	੧੦੫੪
ਸਦਾ ਸੁਖੀਏ ਨਿਰਮਲੇ ਸਤਿਗੁਰ ਕੀ ਕਾਰ ਕਮਾਇ ॥	ਵਡ ੪, ਵਾਰ ੧੧ ਸ, ੩, ੧ : ੩	-	੫੯੦
ਸਦਾ ਸੁਖੁ ਸਰੀਰਿ ਭਾਣੈ ਚਿਤੁ ਲਾਵੈ ॥	ਬਸੰ ੩, ੫, ੪ : ੨	-	੧੧੭੩
ਸਦਾ ਸੁਖੁ ਸਾਚੈ ਸਬਦਿ ਵੀਚਾਰੀ ॥	ਵਡ ੩, ੭, ੧*: ੧	-	੫੬੦
ਸਦਾ ਸੁਖੁ ਸੋਹਾਗਣੀ ਭਾਈ ਅਨਦਿਨੁ ਰਤੀਆ ਰੰਗੁ ਲਾਇ ॥	ਸੋਰ ੩, ਅਸ ੩, ੧ : ੨	-	੬੩੯

ਸਦਾ ਪਿਰੁ ਰਾਵਹਿ ਆਪਣਾ ਤਿਨਾ ਸੁਖੇ ਸੁਖਿ ਵਿਹਾਇ ॥	ਸਿਰੀ ੩, ੬੧, ੨ : ੪	੩੮
ਸਦਾ ਪਿਰੁ ਰਾਵਹਿ ਆਪਣਾ ਵਿਚਹੁ ਆਪੁ ਗਵਾਇ ॥	ਵਡ ੩, ੪, ੧ : ੨	੫੫੯
ਸਦਾ ਪ੍ਰੀਤਮੁ ਪ੍ਰਭੁ ਹੋਇ ਸਖਾਈ ॥	ਆਸਾ ੩, ੪੬, ੧ : ੪	੩੬੩
ਸਦਾ ਬਸਹਿ ਪਾਰਬ੍ਰਹਮ ਕੈ ਸੰਗਿ ॥	ਗਉ ੫, ਸੁਖ ੧੧, ੮ : ੬	੨੭੮
ਸਦਾ ਬਸੰਤੁ ਗੁਰ ਸਬਦੁ ਵੀਚਾਰੇ ॥	ਬਸੰ ੩, ੧੫, ੩ : ੧	੧੧੭੬
ਸਦਾ ਬਿਗਾਸੈ ਪਰਮਲ ਰੂਪ ॥	ਆਸਾ ੧, ੧੨, ੧ : ੨	੩੫੨
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥	ਬਿਲਾ ੪, ਵਾਰ ੨ ਸ, ੩, ੨ : ੩	੮੪੯
ਸਦਾ ਬੁਲਾਈਐ ਮਹਲਿ ਨ ਆਵੈ ਕਿਉ ਕਰਿ ਦਰਗਹ ਸੀਝੈ ॥	ਗਉ ੪, ਵਾਰ ੨੫ ਸ, ੩, ੨ : ੨	੩੧੪
ਸਦਾ ਭਗਤ ਤੇਰੀ ਸਰਣਾਈ ॥	ਮਾਰੂ ੩, ਸੋਲਾ ੧੦, ੧੫ : ੧	੧੦੫੪
ਸਦਾ ਭੂਖੀ ਪਿਰੁ ਜਾਨੈ ਦੂਰਿ ॥	ਆਸਾ ੫, ੯੬, ੧ : ੩	੩੯੪
ਸਦਾ ਮੀਠਾ ਕਦੇ ਨ ਫੀਕਾ ਗੁਰ ਸਬਦੀ ਵੀਚਾਰੁ ॥	ਪ੍ਰਭਾ ੩, ੩, ੨ : ੨	੧੩੩੩
ਸਦਾ ਮੁਕਤੁ ਆਪੇ ਹੈ ਸਚਾ ਆਪੇ ਅਲਖੁ ਲਖਾਵਣਿਆ ॥	ਮਾਝ ੩, ਅਸ ੨੭, ੪ : ੩	੧੨੫
ਸਦਾ ਮੁਕਤੁ ਹਰਿ ਮੰਨਿ ਵਸਾਏ ਸਹਜੇ ਸਹਜਿ ਸਮਾਵਣਿਆ ॥	ਮਾਝ ੩, ਅਸ ੨੪, ੩ : ੩	੧੨੩
ਸਦਾ ਮੁਕਤੁ ਤਾ ਕੇ ਪੂਰੇ ਕਾਮ ॥	ਰਾਮ ੫, ੨੬, ੨ : ੩	੮੯੧
ਸਦਾ ਮੁਕਤੁ ਬੰਧਿ ਨ ਸਕੈ ਕੋਇ ॥	ਬਸੰ ੧, ਅਸ ੨, ੬ : ੩	੧੧੮੮
ਸਦਾ ਮੁਕਤੁ ਰਹੈ ਇਕ ਰੰਗੀ ਨਾਹੀ ਕਿਸੈ ਨਾਲਿ ਕਾਹਾ ਹੇ ॥	ਮਾਰੂ ੩, ਸੋਲਾ ੧੧, ੩ : ੩	੧੦੫੪
ਸਦਾ ਰਹਹੁ ਹਰਿ ਕੀ ਸਰਣਾਈ ॥	ਮਲਾ ੩, ੧੦, ੨ : ੪	੧੨੬੧
ਸਦਾ ਰਹੈ ਹਰਿ ਨਾਮਿ ਲਿਵ ਲਾਈ ॥	ਗਉ ੩, ਅਸ ੫, ੫ : ੩	੨੩੧
ਸਦਾ ਰਹੈ ਕਰ ਜੋੜਿ ਪ੍ਰਭੁ ਮਨਿ ਭਾਇਆ ਜੀਉ ॥	ਧਨਾ ੪, ਛੰਤ ੧, ੫ : ੨	੬੯੦
ਸਦਾ ਰਹੈ ਨਿਹਕਾਮੁ ਜੇ ਗੁਰਮਤਿ ਪਾਈਐ ॥	ਸੂਹੀ ੧, ਅਸ ੪, ੭ : ੨	੭੫੨
ਸਦਾ ਰੰਗਿ ਰਾਤੀ ਸਹਜੇ ਮਾਤੀ ਅਨਦਿਨੁ ਨਾਮੁ ਵਖਾਣੈ ॥	ਵਡ ੩, ਛੰਤ ੧, ੩ : ੪	੫੬੮
ਸਦਾ ਰੰਗਿ ਰਾਤੇ ਸਚ ਸਿਉ ਅਪੁਨੀ ਕਿਰਪਾ ਕਰੇ ਮਿਲਾਇ ॥	ਸਿਰੀ ੩, ਅਸ ੨੪, ੭ : ੨	੬੯
ਸਦਾ ਰੰਗਿ ਰਾਤੇ ਸਚਿ ਸਮਾਹਿ ॥	ਬਸੰ ੩, ੧੧, ੩ : ੪	੧੧੭੫
ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥	ਮਾਰੂ ੩, ਸੋਲਾ ੧੩, ੧੧ : ੨	੧੦੫੭
ਸਦਾ ਰੰਗਿ ਰਾਤੇ ਤੇਰੈ ਚਾਏ ॥	ਬਿਲਾ ੩, ੫, ੨ : ੧	੭੯੮
ਸਦਾ ਰੰਗੀਲਾ ਲਾਲੁ ਪਿਆਰਾ ਏਹੁ ਮਹਿੰਜਾ ਆਸਰਾ ॥	ਸੂਹੀ ੫, ਅਸ ੪, ੧ : ੨	੭੬੧
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥	ਆਸਾ ੩, ਅਸ ੩੫, ੭ : ੨	੪੨੯
ਸਦਾ ਰਵੈ ਪਿਰੁ ਆਪਣਾ ਸੋਭਾਵੰਤੀ ਨਾਰਿ ॥	ਰਾਮ ੩, ਵਾਰ ੮ ਸ, ੩, ੨ : ੫	੯੫੦
ਸਦਾ ਰਾਵਹਿ ਪਿਰੁ ਆਪਣਾ ਸਚੀ ਸੇਜ ਸੁਭਾਇ ॥	ਆਸਾ ੩, ਅਸ ੩੦, ੩ : ੧	੪੨੬
ਸਦਾ ਰਾਵੇ ਪਿਰੁ ਆਪਣਾ ਸਚੈ ਪ੍ਰੇਮਿ ਪਿਆਰਿ ॥	ਸਿਰੀ ੪, ਵਾਰ ੧੭ ਸ, ੩, ੨ : ੨	੯੦
ਸਦਾ ਰਿਦੈ ਜਪੀ ਪ੍ਰਭ ਤੇਰੋ ਨਾਮੁ ॥	ਬਸੰ ੫, ੪, ੩ : ੪	੧੧੮੧
ਸਦੀਵ ਗਨੀਵ ਸੁਹਾਵਨੇ ਰਾਮ ਨਾਮ ਗ੍ਰਿਹਿ ਮਾਲ ॥	ਗਉ ੫, ਬਾਅ, ੧੮ : ੬	੨੫੩
ਸੰਧਿਆ ਕਾਲ ਕਰਹਿ ਸਭਿ ਵਰਤਾ ਜਿਉ ਸਫਰੀ ਦੰਫਾਨ ॥	ਸਾਰ ੫, ੨, ੩ : ੧	੧੨੦੩
ਸੰਧਿਆ ਤਰਪਣੁ ਕਰਹਿ ਗਾਇਤ੍ਰੀ ਬਿਨੁ ਬੂਝੇ ਦੁਖੁ ਪਾਇਆ ॥	ਸੋਰ ੩, ੧੦, ੨ : ੨	੬੦੩
ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ॥	ਗਉ ਕਬ, ੫, ੧ : ੧	੩੨੪
ਸੰਧਿਕ ਤੋਹਿ ਸਾਧ ਨਹੀ ਕਹੀਅਉ ਸਰਨਿ ਪਰੇ ਤੁਮਰੀ ਪਗਰੀ ॥	ਬਿਲਾ ਕਬ, ੬, ੨ : ੧	੮੫੬
ਸਨਕ ਸਨੰਦ ਅੰਤੁ ਨਹੀ ਪਾਇਆ ॥	ਆਸਾ ਕਬ, ੧੦, ੧ : ੧	੪੭੭
ਸਨਕ ਸਨੰਦਨ ਸਿਵ ਸੁਕਾਦਿ ॥	ਬਸੰ ਕਬ, ੫, ੨ : ੧	੧੧੯੪
ਸਨਕ ਸਨੰਦਨ ਤਪਸੀ ਜਨ ਕੇਤੇ ਗੁਰ ਪਰਸਾਦੀ ਪਾਰਿ ਪਰੇ ॥	ਭੈਰ ੧, ੨, ੧ : ੨	੧੧੨੫
ਸਨਕ ਸਨੰਦਨ ਨਾਰਦ ਮੁਨਿ ਸੇਵਹਿ ਅਨਦਿਨੁ ਜਪਤ ਰਹਹਿ ਬਨਵਾਰੀ ॥	ਗੂਜ ੪, ਅਸ ੧, ੨ : ੧	੫੦੭
ਸਨਕ ਸਨੰਦ ਮਹੇਸ ਸਮਾਨਾਂ ॥	ਧਨਾ ਕਬ, ੧, ੧ : ੧	੬੯੧
ਸਨਕ ਸਨਾਦਿ ਬ੍ਰਹਮਾਦਿ ਇੰਦ੍ਰਾਦਿਕ ਭਗਤਿ ਰਤੇ ਬਨਿ ਆਈ ॥	ਸਾਰ ੧, ਅਸ ੧, ੮ : ੧	੧੨੩੨
ਸਨਕਾਦਿਕ ਨਾਰਦ ਮੁਨਿ ਸੇਖਾ ॥	ਗਉ ਕਬ, ਅਸ ੩੬, ੩ : ੧	੩੩੦
ਸਨਕਾਦਿਕ ਬ੍ਰਹਮਾਦਿਕ ਗਾਵਤ ਗਾਵਤ ਸੁਕ ਪ੍ਰਹਿਲਾਦ ॥	ਸਾਰ ੫, ੧੦੩, ੨ : ੧	੧੨੨੪
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥	ਆਸਾ ੫, ਛੰਤ ੧੪, ੨ : ੨	੪੬੨
ਸਨਮੁਖ ਸਦਾਂ ਸੋਹਣੇ ਸਚੈ ਦਰਿ ਜਾਣੇ ॥	ਮਾਰੂ ੩, ਵਾਰ, ੪ : ੩	੧੦੮੮

ਸਨਮੁਖ ਸਿਧ ਭੇਟਣ ਕਉ ਆਏ ਨਿਹਚਉ ਦੇਹਿ ਵਡਿਆਈ ॥	ਰਾਮ ੧, ੬, ੧ : ੨	- ੮੭੮
ਸੰਨਿਆਸੀ ਹੋਇ ਕੈ ਤੀਰਥਿ ਭ੍ਰਮਿਓ ਉਸੁ ਮਹਿ ਕ੍ਰੋਧੁ ਬਿਗਾਨਾ ॥	ਮਾਰੂ ੫, ੧੫, ੨ : ੩	- ੧੦੦੩
ਸੰਨਿਆਸੀ ਤਪਸੀਅਹ ਮੁਖਹੁ ਏ ਪੰਡਿਤ ਮਿਠੇ ॥	ਸਵ ੩, ਭਿਖਾ ੨੦ : ੨	- ੧੩੯੫
ਸੰਨਿਆਸੀ ਬਿਭੂਤ ਲਾਇ ਦੇਹ ਸਵਾਰੀ ॥	ਗਉ ੪, ੩੯, ੨ : ੧	- ੧੬੪
ਸਨਿਆਸੀ ਬ੍ਰਹਮਚਾਰੀ ॥	ਸਿਰੀ ੫, ਅਸ ੨੭, ੩ : ੨	- ੭੧
ਸੰਨਿਆਸੀ ਮਾਤੇ ਅਹੰਮੇਵ ॥	ਬਸੰ ਕਬ, ੨, ੧ : ੩	- ੧੧੯੩
ਸੰਨ੍ਹੀ ਦੇਨ੍ਹਿ ਵਿਖੰਮ ਥਾਇ ਮਿਠਾ ਮਦੁ ਮਾਣੀ ॥	ਗਉ ੪, ਵਾਰ, ੫, ੨੭ : ੩	- ੩੧੫
ਸੰਪਉ ਸੰਚੀ ਭਏ ਵਿਕਾਰ ॥	ਗਉ ੧, ਅਸ ੩, ੫ : ੧	- ੨੨੨
ਸਪਤ ਸਮੁੰਦ ਜਾਂ ਚੈ ਘੜਥਲੀ ॥	ਮਲਾ ਨਾਮ, ੧, ੪ : ੪	- ੧੨੯੨
ਸੰਪਤ ਹਰਖੁ ਨ ਆਪਤ ਦੂਖਾ ਰੰਗ ਠਾਕੁਰੈ ਲਾਗਿਓ ॥	ਗਉ ੫, ੧੬੦*, ੧ : ੨	- ੨੧੫
ਸਪਤ ਦੀਪ ਸਪਤ ਸਾਗਰਾ ਨਵ ਖੰਡ ਚਾਰਿ ਵੇਦ ਦਸ ਅਸਟ ਪੁਰਾਣਾ ॥	ਸਿਰੀ ੪, ਵਾਰ, ੪ : ੧	- ੮੪
ਸੰਪਤ ਦੋਲ ਝੋਲ ਸੰਗਿ ਝੂਲਤ ਮਾਇਆ ਮਗਨ ਭ੍ਰਮਤ ਘੁਘਨਾ ॥	ਸਮੁ ੫, ੪*: ੨	- ੧੩੮੭
ਸਪਤਮਿ ਸੰਚਹੁ ਨਾਮ ਧਨੁ ਟੂਟਿ ਨ ਜਾਹਿ ਭੰਡਾਰ ॥	ਗਉ ੫, ਥਿਤੀ, ੭ : ੧	- ੨੯੮
ਸਪਤਮੀ ਸਤੁ ਸੰਤੋਖੁ ਸਰੀਰਿ ॥	ਬਿਲਾ ੧, ਥਿਤੀ, ੯ : ੧	- ੮੩੯
ਸੰਪਤਿ ਬਿਪਤਿ ਪਟਲ ਮਾਇਆ ਧਨੁ ॥	ਆਸਾ ਰਵਿ, ੪, ੨ : ੧	- ੪੮੬
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥	ਤਿਲੰ ੯, ੩, ੧ : ੧	- ੭੨੭
ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ ॥	ਮਾਰੂ ੧, ਅਸ ੨, ੪ : ੧	- ੧੦੦੯
ਸੰਪੈ ਸਾਥਿ ਨ ਚਾਲੈ ਹੋਰ ॥	ਰਾਮ ੧, ਓਅੰ, ੫੦ : ੬	- ੯੩੭
ਸੰਪੈ ਹੇਤੁ ਕਲਤੁ ਧਨੁ ਤੇਰੈ ॥	ਭੈਰ ਕਬ, ੨, ੧*: ੨	- ੧੧੫੮
ਸੰਪੈ ਕਉ ਈਸਰੁ ਧਿਆਈਐ ॥	ਰਾਮ ੧, ਓਅੰ, ੫੦ : ੩	- ੯੩੭
ਸੰਪੈ ਕਾਰਣਿ ਚਾਕਰ ਚੋਰ ॥	ਰਾਮ ੧, ਓਅੰ, ੫੦ : ੫	- ੯੩੭
ਸੰਪੈ ਦੇਖਿ ਨ ਹਰਖੀਐ ਬਿਪਤਿ ਦੇਖਿ ਨ ਰੋਇ ॥	ਗਉ ਕਬ, ਅੰਸ ੬੩, ੩ : ੧	- ੩੩੭
ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ ॥	ਸੂਹੀ ੩, ਅਸ ੩, ੧੬ : ੨	- ੭੫੫
ਸੰਪੈ ਪੁਰਬਿ ਲਿਖੇ ਕੀ ਪਾਈਐ ॥	ਰਾਮ ੧, ਓਅੰ, ੫੦ : ੪	- ੯੩੭
ਸਫਲ ਆਇਆ ਜੀਵਨ ਫਲੁ ਤਾ ਕੋ ਪਾਰਬ੍ਰਹਮ ਲਿਵ ਲਾਵੈ ॥	ਦੇਵ ੫, ੧੪, ੧*: ੨	- ੫੩੧
ਸਫਲ ਸਫਲ ਸਫਲ ਦਰਸੁ ਰੇ ਪਰਸਿ ਪਰਸਿ ਗੁਨ ਗਾਈਐ ॥	ਕਲਿ ੫, ੨, ੨ : ੧	- ੧੩੨੧
ਸਫਲ ਸਫਲ ਭਈ ਸਫਲ ਜਾਤ੍ਰਾ ॥	ਧਨਾ ੫, ਅਸ ੧, ੮*: ੧	- ੬੮੭
ਸਫਲ ਸੁਹਾਗਣਿ ਨਾਨਕਾ ਅਪੁਨੇ ਪ੍ਰਭ ਭਾਵਉ ॥	ਬਿਲਾ ੫, ੪੫, ੪ : ੨	- ੮੧੨
ਸਫਲ ਸੁ ਬਾਣੀ ਜਿਤੁ ਨਾਮੁ ਵਖਾਣੀ ॥	ਮਾਝ ੫, ੨੯, ੧ : ੧	- ੧੦੩
ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਂਛਤ ਫਲ ਪਾਵਹੁ ॥	ਸਾਰ ੫, ੭੩, ੨ : ੧	- ੧੨੧੮
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥	ਬਿਲਾ ੫, ੫੫, ੩ : ੨	- ੮੧੪
ਸਫਲ ਸੇਵਾ ਗੁਰਦੇਵਾ ॥	ਰਾਮ ੫, ੪੩, ੧*: ੧	- ੮੯੬
ਸਫਲ ਸੇਵਾ ਗੋਪਾਲ ਰਾਇ ॥	ਭੈਰ ੫, ੩੬, ੧*: ੧	- ੧੧੪੬
ਸਫਲ ਸੇਵਾ ਪਾਰਬ੍ਰਹਮ ਕੀ ਤਾ ਕੀ ਨਹੀ ਹਾਨਿ ॥	ਬਿਲਾ ੫, ੬੬, ੧ : ੨	- ੮੧੭
ਸਫਲ ਹੋਈ ਜਪਿ ਹਰਿ ਹਰਿ ਨਾਮੁ ॥	ਭੈਰ ੫, ੪੨, ੪ : ੨	- ੧੧੪੮
ਸਫਲ ਹੋਤ ਇਹ ਦੁਰਲਭ ਦੇਹੀ ॥	ਕਾਨ ੫, ੪, ੨ : ੧	- ੧੨੯੮
ਸਫਲ ਜਨਮੁ ਇਸੁ ਜਗ ਮਹਿ ਆਇਆ ॥	ਬਸੰ ੩, ੭, ੧ : ੩	- ੧੧੭੪
ਸਫਲ ਜਨਮੁ ਹਰਿ ਪਾਇਆ ਨਾਨਕ ਪ੍ਰਭਿ ਕੀਨਾ ਰਾਮ ॥	ਬਿਲਾ ੪, ਛੰਤ ੧, ੪ : ੪	- ੮੪੫
ਸਫਲ ਜਨਮੁ ਹੋਆ ਭਉ ਭਾਗਾ ਹਰਿ ਭੇਟਿਆ ਏਕੁ ਮੁਰਾਰੀ ॥	ਸੂਹੀ ੫, ਛੰਤ ੫, ੩ : ੪	- ੭੮੦
ਸਫਲ ਜਨਮੁ ਹੋਆ ਮਿਲਿ ਸਾਧੂ ਏਕੰਕਾਰੁ ਧਿਆਏ ਰਾਮ ॥	ਸੂਹੀ ੫, ਛੰਤ ੮, ੪ : ੨	- ੭੮੨
ਸਫਲ ਜਨਮੁ ਹੋਵਤ ਵਡਭਾਗੀ ॥	ਬਿਲਾ ੫, ੧੩, ੨ : ੧	- ੮੦੫
ਸਫਲ ਜਨਮੁ ਹੋਵੈ ਪਰਵਾਣੁ ॥	ਗਉ ੫, ੧੩੯, ੩ : ੧	- ੧੯੩
ਸਫਲ ਜਨਮੁ ਜੀਵਨ ਪਰਵਾਣੁ ॥	ਪ੍ਰਭਾ ੫, ੭, ੩ : ੧	- ੧੩੩੯
ਸਫਲ ਜਨਮੁ ਜੀਵਨ ਪਰਵਾਨੁ ॥	ਬਿਲਾ ੫, ੨੦, ੧*: ੨	- ੮੦੬
ਸਫਲ ਜਨਮੁ ਤਾ ਕਾ ਪਰਵਾਨ ॥	ਆਸਾ ੫, ੭੫, ੪ : ੨	- ੩੯੯
ਸਫਲ ਜਨਮੁ ਤਿਸ ਕਾ ਜਗ ਭੀਤਰਿ ਸਾਧਸੰਗਿ ਨਾਉ ਜਾਪੇ ॥	ਸੂਹੀ ੫, ੫੮, ੩ : ੧	- ੭੫੦
ਸਫਲ ਜਨਮੁ ਭਇਆ ਤਿਨ ਕਾ ਜਿਨੀ ਸੋ ਪ੍ਰਭੁ ਪਾਇਆ ॥	ਰਾਮ ੫, ਰੁਤੀ, ੧ : ੪	- ੯੨੭

ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥	ਗੂਜ ੪, ਅਸ ੧, ੪ : ੨	-	੫੦੭
ਸਫਲ ਜਨਮੁ ਮੋ ਕਉ ਗੁਰ ਕੀਨਾ ॥	ਬਿਲਾ ਨਾਮ, ੧, ੧ : ੧	-	੮੫੭
ਸਫਲ ਜੀਵਨੁ ਸਫਲੁ ਤਾ ਕਾ ਸੰਗੁ ॥	ਗਉ ੫, ਸੁਖ ੨੪, ੩ : ੫	-	੨੯੫
ਸਫਲ ਤੇ ਘਰੀ ਸੰਜੋਗ ਸੁਹਾਵੇ ਸਤਿਗੁਰ ਸੰਗਿ ਗਿਆਨਾਂ ॥	ਸਾਰ ੫, ੪੬, ੧*: ੨	-	੧੨੧੩
ਸਫਲ ਦਰਸਨ ਗੁਰੁ ਭੇਟੀਐ ਮਾਨੁ ਮੋਹੁ ਮਿਟਾਵਉ ॥	ਬਿਲਾ ੫, ੪੫, ੩ : ੨	-	੮੧੨
ਸਫਲ ਦਰਸਨੁ ਅਕਾਲ ਮੂਰਤਿ ਪ੍ਰਭੁ ਹੈ ਭੀ ਹੋਵਨਹਾਰਾ ॥	ਸੋਰ ੫, ੫, ੩ : ੧	-	੬੦੯
ਸਫਲ ਦਰਸਨੁ ਸੁੰਦਰ ਹਰਿ ਰੂਪ ॥	ਗਉ ੫, ਸੁਖ ੨੨, ੮ : ੪	-	੨੯੩
ਸਫਲ ਦਰਸਨੁ ਗੋਬਿੰਦੁ ਹਮਾਰਾ ॥	ਗਉ ੫, ੧੪੮, ੪ : ੨	-	੧੯੫
ਸਫਲ ਦਰਸਨੁ ਜਾ ਕੀ ਨਿਰਮਲ ਸੇਵ ॥	ਭੈਰ ੫, ੩੧, ੪ : ੨	-	੧੧੪੪
ਸਫਲ ਦਰਸਨੁ ਤੁਮਰਾ ਪ੍ਰਭ ਪ੍ਰੀਤਮ ਚਰਨ ਕਮਲ ਆਨੂਪ ॥	ਜੈਤ ੫, ੮, ੧ : ੧	-	੭੦੧
ਸਫਲ ਦਰਸਨੁ ਪੇਖਤ ਪੁਨੀਤ ॥	ਗਉ ੫, ਸੁਖ ੧੮, ੪ : ੧	-	੨੮੭
ਸਫਲ ਦਰਸਨੁ ਭੇਟਿਓ ਗੁਰ ਨਾਨਕ ਤਾ ਮਨਿ ਤਨਿ ਹਰਿ ਹਰਿ ਧਿਆਇਆ ॥	ਸੂਹੀ ੫, ੪੯, ੪ : ੨	-	੭੪੭
ਸਫਲ ਦਰਸੁ ਤੇਰਾ ਪਾਰਬ੍ਰਹਮ ਗੁਣ ਨਿਧਿ ਤੇਰੀ ਬਾਣੀ ॥	ਬਿਲਾ ੫, ੩੩, ੪ : ੧	-	੮੦੮
ਸਫਲ ਦੇਹ ਧੰਨਿ ਓਇ ਜਨਮੇ ਪ੍ਰਭ ਕੈ ਸੰਗਿ ਰਲੇ ॥	ਸਾਰ ੫, ੧੨੦, ੧ : ੨	-	੧੨੨੭
ਸਫਲ ਦੇਹ ਨਾਨਕ ਹਰਿ ਹਰਿ ਨਾਮ ਲਏ ॥	ਗਉ ੫, ਸੁਖ ੫, ੫ : ੧੦	-	੨੬੯
ਸਫਲ ਨਾਨਕ ਇਹੁ ਕਾਮੁ ॥	ਰਾਮ ੫, ੪੪, ੪ : ੪	-	੮੯੬
ਸਫਲ ਮੂਰਤਿ ਸਫਲ ਜਾ ਕੀ ਸੇਵ ॥	ਗੋਂਡ ੫, ਅਸ ੧, ੧ : ੨	-	੮੬੯
ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥	ਬਿਲਾ ੫, ੪, ੧ : ੩	-	੮੦੨
ਸਫਲ ਮੂਰਤਿ ਗੁਰੁ ਤਿਸ ਕਾ ਰੂਪੁ ॥	ਭੈਰ ੫, ੫੬, ੨ : ੪	-	੧੧੫੨
ਸਫਲ ਮੂਰਤਿ ਗੁਰੁ ਮੇਰੈ ਮਾਥੈ ॥	ਦੇਵ ੫, ੩੬, ੧ : ੧	-	੫੩੫
ਸਫਲ ਮੂਰਤਿ ਜਾ ਕੀ ਨਿਰਮਲ ਸੇਵ ॥	ਧਨਾ ੫, ੨੪, ੧ : ੨	-	੬੭੭
ਸਫਲ ਮੂਰਤਿ ਦਰਸਨ ਬਲਿਹਾਰੀ ॥	ਸੂਹੀ ੫, ੧੮, ੧*: ੧	-	੭੪੦
ਸਫਲ ਮੂਰਤਿ ਪਰਸਉ ਸੰਤਨ ਕੀ ਇਹੈ ਧਿਆਨਾ ਧਰਨਾ ॥	ਦੇਵ ੫, ੧੬, ੨ : ੧	-	੫੩੧
ਸਫਲ ਮੂਰਤੁ ਸਫਲ ਓਹ ਘਰੀ ॥	ਗਉ ੫, ੧੨੯, ੨ : ੧	-	੧੯੧
ਸਫਲ ਮੂਰਤੁ ਸਫਲਾ ਘੜੀ ਜਿਤੁ ਸਚੇ ਨਾਲਿ ਪਿਆਰੁ ॥	ਸਿਰੀ ੫, ੭੬, ੩ : ੧	-	੪੪
ਸਫਲਾ ਸੁ ਦਿਨਸ ਰੈਣੇ ਸੁਹਾਵੀ ਅਨਦ ਮੰਗਲ ਰਸੁ ਘਨਾ ॥	ਬਿਹਾ ੫, ੨, ੪ : ੩	-	੫੪੩
ਸਫਲਿਓ ਸਤਿਗੁਰੁ ਸੇਵਿਆ ਧੰਨੁ ਜਨਮੁ ਪਰਵਾਣੁ ॥	ਸੋਰ ੪, ਵਾਰ ੨ ਸ, ੩, ੨ : ੧	-	੬੪੩
ਸਫਲਿਓ ਬਿਰਖੁ ਅੰਮ੍ਰਿਤ ਫਲੁ ਪਾਵਹਿ ॥	ਮਾਰੂ ੧, ਸੋਲਾ ੧੩, ੭ : ੨	-	੧੦੩੩
ਸਫਲਿਉ ਬਿਰਖੁ ਸੁਹਾਵੜਾ ਹਰਿ ਸਫਲ ਅੰਮ੍ਰਿਤਾ ॥	ਰਾਮ ੫, ਵਾਰ, ੧੯ : ੧	-	੯੬੫
ਸਫਲਿਉ ਬਿਰਖੁ ਹਰਿ ਕੈ ਦੁਆਰਿ ॥	ਬਸੰ ੩, ੬, ੧ : ੩	-	੧੧੭੩
ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥	ਸਿਰੀ ੧, ਅਸ ੧੦, ੨ : ੨	-	੫੯
ਸਫਲੁ ਓਹੁ ਮਾਥਾ ਸੰਤ ਨਮਸਕਾਰਸਿ ॥	ਗਉ ੫, ੧੨੯, ੩ : ੧	-	੧੯੧
ਸਫਲੁ ਸੁ ਆਇਆ ਹਾਂ ॥	ਆਸਾ ੫, ੧੬੦, ੨ : ੫	-	੪੧੦
ਸਫਲੁ ਜਨਮੁ ਸਰੀਰੁ ਸਭੁ ਹੋਆ ਜਿਤੁ ਰਾਮ ਨਾਮੁ ਪਰਗਾਸਿਆ ॥	ਆਸਾ ੪, ਛੰਤ ੯, ੬ : ੫	-	੪੪੪
ਸਫਲੁ ਜਨਮੁ ਹਰਿ ਜਨ ਕਾ ਉਪਜਿਆ ਜਿਨਿ ਕੀਨੋ ਸਉਤੁ ਬਿਧਾਤਾ ॥	ਦੇਵ ੫, ੨੧, ੨ : ੧	-	੫੩੨
ਸਫਲੁ ਜਨਮੁ ਜਿਨਾ ਸਤਿਗੁਰੁ ਪਾਇਆ ॥	ਮਾਝ ੩, ਅਸ ੩੩, ੬ : ੧	-	੧੨੯
ਸਫਲੁ ਜਨਮੁ ਜਿਨੀ ਗੁਰਮੁਖਿ ਜਾਤਾ ਹਰਿ ਜੀਉ ਰਿਦੈ ਵਸਾਏ ॥	ਗੂਜ ੩, ਵਾਰ, ੧੧ : ੪	-	੫੧੩
ਸਫਲੁ ਜਨਮੁ ਤਾਂ ਕਾ ਪਰਵਾਣੁ ॥	ਗੋਂਡ ੫, ੨੨, ੩ : ੧	-	੮੬੯
ਸਫਲੁ ਜਨਮੁ ਤਿਸੁ ਪ੍ਰਾਨੀ ਕੇਰਾ ਹਰਿ ਕੈ ਨਾਮਿ ਸਮਾਨ ॥	ਪ੍ਰਭਾ ੩, ੫, ੧ : ੩	-	੧੩੩੪
ਸਫਲੁ ਜਨਮੁ ਪਰਵਾਨੁ ਗੁਰਮੁਖਿ ਆਇਆ ॥	ਗੂਜ ੫, ਵਾਰ ੨੦ ਸ, ੫, ੨ : ੩	-	੫੨੩
ਸਫਲੁ ਜਨਮੁ ਭਗਤਾ ਕਾ ਕੀਤਾ ਗੁਰ ਸੇਵਾ ਆਪਿ ਲਾਏ ॥	ਸੋਰ ੩, ੫, ੪ : ੧	-	੬੦੧
ਸਫਲੁ ਤਿਨ੍ਹਾ ਕਾ ਜਨਮੁ ਹੈ ਤਿਨ੍ ਮਾਨੈ ਸਭੁ ਕੋਇ ॥	ਆਸਾ ੩, ਅਸ਼ ੩੬, ੧*: ੨	-	੪੨੯
ਸਫਲੁ ਦਰਸਨੁ ਨੇਤ੍ਰ ਪੇਖਤ ਤਰਿਆ ॥	ਮਾਝ ੫, ੧੭, ੧ : ੨	-	੯੯
ਸਫਲੁ ਦਰਸੁ ਭੇਟਿਆ ਗੁਰੁ ਪੂਰਾ ਨਾਨਕ ਸਦ ਬਲਿਹਾਰੀ ॥	ਸੂਹੀ ੫, ਛੰਤ ੨, ੨ : ੬	-	੭੭੮
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥	ਗਉ ੧, ਸੋਹ ੧, ੩ : ੧	-	੧੨
ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ ॥	ਗਉ ੧, ੨੦, ੩ : ੧	-	੧੫੭
ਸਬਦ ਸਾਰੁ ਹਰਿ ਸਮ ਉਦਾਰੁ ਅਹੰਮੇਵ ਨਿਵਾਰਣੁ ॥	ਸਵ ੫, ਕਲ੍ਯ, ੭ : ੨	-	੧੪੦੭

ਸਬਦ ਸੁਰਤਿ ਸੁਖੁ ਊਪਜੈ ਪ੍ਰਭ ਰਾਤਉ ਸੁਖ ਸਾਰੁ ॥	ਸਿਰੀ ੧, ਅਸ ੧੪, ੧ : ੨	੬੨
ਸਬਦ ਸੁਰਤਿ ਬਿਨੁ ਆਈਐ ਜਾਈਐ ॥	ਮਾਰੂ ੧, ਸੋਲਾ ੨੧, ੧੦ : ੨	੧੦੪੨
ਸਬਦ ਸੁਰਤਿ ਬਿਨੁ ਆਵੈ ਜਾਵੈ ਪਤਿ ਖੋਈ ਆਵਤ ਜਾਤਾ ਹੇ ॥	ਮਾਰੂ ੧, ਸੋਲਾ ੧੧, ੮ : ੩	੧੦੩੧
ਸਬਦ ਸੂਰ ਬਲਵੰਤ ਕਾਮ ਅਰੁ ਕ੍ਰੋਧ ਬਿਨਾਸਨ ॥	ਸਵ ੨, ਕਲ੍ਹ, ੫ : ੨	੧੩੯੧
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥	ਰਾਮ ੩, ਅਨੰ, ੨੫ : ੩	੯੨੦
ਸਬਦ ਘਨੇਰੇ ਹਰਿ ਪ੍ਰਭ ਤੇਰੇ ਤੂ ਕਰਤਾ ਸਭ ਥਾਈ ॥	ਸੂਹੀ ੪, ਛੰਤ ੪, ੧ : ੩	੭੭੫
ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ ॥	ਵਡ ੩, ਅਲਾ ੧, ੨ : ੫	੫੮੨
ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥	ਸਸ ੫, ੮ : ੧	੧੩੫੪
ਸਬਦਾਹ ਮਾਹਿ ਵਖਾਣੀਐ ਵਿਰਲਾ ਤ ਬੂਝੈ ਕੋਇ ॥	ਸਿਰੀ ੧, ਅਸ ੧੭, ੫ : ੧	੬੪
ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥	ਰਾਮ ਨਾਮ, ੨, ੧*: ੨	੯੭੩
ਸਬਦਿ ਅਤੀਤਿ ਅਨਾਹਦਿ ਰਾਤਾ ॥	ਗਉ ਕਬ, ੧੯, ੧ : ੨	੩੨੭
ਸਬਦਿ ਅਨੰਦ ਕਰੇ ਸਦ ਕੇਲਾ ॥	ਮਾਝ ੫, ੧੦, ੧ : ੨	੯੭
ਸਬਦਿ ਅਨਾਹਦਿ ਸੋ ਸਹੁ ਰਾਤਾ ਨਾਨਕੁ ਕਹੈ ਵਿਚਾਰਾ ॥	ਆਸਾ ੧, ੮, ੪ : ੨	੩੫੧
ਸਬਦਿ ਅਪਾਰੇ ਮਿਲੇ ਪਿਆਰੇ ਸਦਾ ਗੁਣ ਸਾਰੇ ਮਨਿ ਵਸੇ ॥	ਆਸਾ ੩, ਛੰਤ ੬, ੪ : ੩	੪੪੦
ਸਬਦਿ ਸਚੈ ਸਚੁ ਸੋਹਿਲਾ ਜਿਥੈ ਸਚੇ ਕਾ ਹੋਇ ਵੀਚਾਰੋ ਰਾਮ ॥	ਸੂਹੀ ੩, ਛੰਤ ੩, ੧ : ੧	੭੬੯
ਸਬਦਿ ਸਚੈ ਰੰਗੁ ਲਾਲੁ ਕਰਿ ਭੈ ਭਾਇ ਸੀਗਾਰੁ ਬਣਾਇ ॥	ਸੂਹੀ ੩, ਵਾਰ ੩ ਸ, ੩, ੨ : ੪	੭੮੬
ਸਬਦਿ ਸਲਾਹੀ ਸਦਾ ਸੁਖਦਾਤਾ ਵਿਚਹੁ ਆਪੁ ਗਵਾਈ ॥	ਪ੍ਰਭਾ ੩, ੩, ੩ : ੨	੧੩੩੩
ਸਬਦਿ ਸਲਾਹੀ ਸਦਾ ਹਉ ਜੀਵਾ ਗੁਰਮਤੀ ਭਉ ਭਾਗਾ ॥	ਸੋਰ ੩, ੩, ੨ : ੧	੬੦੦
ਸਬਦਿ ਸਲਾਹੀ ਮਨਿ ਵਸੈ ਹਉਮੈ ਦੂਖੁ ਜਲਿ ਜਾਉ ॥	ਸਿਰੀ ੧, ਅਸ ੮, ੫ : ੨	੫੮
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥	ਮਾਝ ੧, ਵਾਰ, ੨੨ : ੮	੧੪੮
ਸਬਦਿ ਸਵਾਰੀ ਸਾਚਿ ਪਿਆਰੀ ॥	ਰਾਮ ੧, ਓਅੰ, ੨੯ : ੭	੯੩੩
ਸਬਦਿ ਸਵਾਰੀ ਸੋਹਣੀ ਪਿਰੁ ਰਾਵੇ ਗੁਣ ਨਾਲਿ ॥	ਸਿਰੀ ੧, ਅਸ ੫, ੩ : ੩	੫੬
ਸਬਦਿ ਸਵਾਰੇ ਸਤਿਗੁਰਿ ਪੂਰੈ ਨਾਨਕ ਸਦ ਬਲਿ ਜਾਸੀ ॥	ਸੂਹੀ ੫, ਛੰਤ ੯, ੨ : ੬	੭੮੩
ਸਬਦਿ ਸਾਲਾਹੀ ਮਨਿ ਵਸੈ ਸਹਜੇ ਹੀ ਸੁਖੁ ਹੋਇ ॥	ਸਿਰੀ ੩, ੫੭, ੨ : ੨	੩੬
ਸਬਦਿ ਸਾਲਾਹੈ ਅੰਤੁ ਨ ਪਾਰਾਵਾਰੁ ॥	ਗਉ ੩, ੨੧, ੨ : ੩	੧੫੭
ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥	ਤੁਖਾ ੪, ਛੰਤ ੧, ੨ : ੪	੧੧੧੪
ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥	ਆਸਾ ੩, ਅਸ ੩੫, ੪ : ੧	੪੨੯
ਸਬਦਿ ਸੂਰ ਜੁਗ ਚਾਰੇ ਅਉਧੂ ਬਾਣੀ ਭਗਤਿ ਵੀਚਾਰੀ ॥	ਰਾਮ ੧, ਅਸ ੯, ੨੩ : ੧	੯੦੮
ਸਬਦਿ ਗੁਰੂ ਭਵ ਸਾਗਰੁ ਤਰੀਐ ਇਤ ਉਤ ਏਕੋ ਜਾਣੈ ॥	ਰਾਮ ੧, ਸਿਗੋ, ੫੯ : ੫	੯੪੪
ਸਬਦਿ ਜੋਤਿ ਜਗਾਇ ਦੀਪਕੁ ਨਾਨਕਾ ਭਉ ਭੰਜਨੋ ॥	ਬਿਲਾ ੧, ਛੰਤ ੧, ੩ : ੬	੮੪੩
ਸਬਦਿ ਤਪਤਿ ਬੁਝਾਈ ਅੰਤਰਿ ਸਾਂਤਿ ਆਈ ਸਹਜੇ ਹਰਿ ਰਸੁ ਚਾਖਿਆ ॥	ਆਸਾ ੩, ਛੰਤ ੬, ੩ : ੩	੪੪੦
ਸਬਦਿ ਤਰੇ ਜਨ ਸਹਜਿ ਸੁਭਾਇ ॥	ਆਸਾ ੩, ੪੩, ੧ : ੩	੩੬੧
ਸਬਦਿ ਦਿਖਾਏ ਸਤਿਗੁਰੁ ਪੂਰਾ ॥	ਮਾਝ ੩, ਅਸ ੨੭, ੧ : ੨	੧੨੫
ਸਬਦਿ ਧੋਪੈ ਤਾ ਹਛੀ ਹੋਵੈ ਫਿਰਿ ਮੈਲੀ ਮੂਲਿ ਨ ਹੋਈ ਹੇ ॥	ਮਾਰੂ ੩, ਸੋਲਾ ੨, ੧੦ : ੩	੧੦੪੫
ਸਬਦਿ ਨ ਭੀਜੈ ਸਾਕਤਾ ਦੁਰਮਤਿ ਆਵਨੁ ਜਾਨੁ ॥	ਸਿਰੀ ੧, ੧੯, ੧ : ੨	੨੧
ਸਬਦਿ ਨਿਵਾਰੀ ਆਗਿ ਜੋਤਿ ਦੀਪਾਈਐ ॥	ਸੂਹੀ ੧, ਅਸ ੪, ੬ : ੨	੭੫੨
ਸਬਦਿ ਪਛਾਨੈ ਤੀਨੇ ਭਉਨ ॥	ਗਉ ੧, ਅਸ ੨, ੫ : ੩	੨੨੧
ਸਬਦਿ ਪਤੀਜੈ ਅਲਖ ਅਭੇਵਾ ॥	ਮਾਰੂ ੧, ਸੋਲਾ ੫, ੨ : ੨	੧੦੨੪
ਸਬਦਿ ਭਉ ਭੰਜਨੁ ਜਮਕਾਲ ਨਿਖੰਜਨੁ ਹਰਿ ਸੇਤੀ ਲਿਵ ਲਾਈ ॥	ਸਾਰ ੩, ਅਸ ੧, ੧ : ੧	੧੨੩੩
ਸਬਦਿ ਭੇਦਿ ਕੋਈ ਮਹਲੁ ਪਾਏ ਮਹਲੇ ਮਹਲਿ ਬੁਲਾਵਣਿਆ ॥	ਮਾਝ ੩, ਅਸ ੧੪, ੩ : ੩	੧੧੭
ਸਬਦਿ ਭੇਦਿ ਜਾਣੈ ਜਾਣਾਈ ॥	ਰਾਮ ੧, ਸਿਗੋ, ੨੯ : ੫	੯੪੧
ਸਬਦਿ ਭੇਦਿ ਭ੍ਰਮੁ ਕਟਿਆ ਗੁਰਿ ਨਾਮੁ ਦੀਆ ਸਮਝਾਇ ॥	ਮਾਰੂ ੩, ੩, ੨ : ੨	੯੯੪
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥	ਰਾਮ ੧, ਓਅੰ, ੪੯ : ੪	੯੩੭
ਸਬਦਿ ਮੰਨਿਐ ਗੁਰੁ ਪਾਈਐ ਵਿਚਹੁ ਆਪੁ ਗਵਾਇ ॥	ਸਿਰੀ ੩, ੫੨, ੪ : ੧	੩੪
ਸਬਦਿ ਮਨੁ ਰੰਗਿਆ ਲਿਵ ਲਾਇ ॥	ਗਉ ੩, ਅਸ ੮, ੧ : ੨	੨੩੩
ਸਬਦਿ ਮਰਹਿ ਸੇ ਮਰਣੁ ਸਵਾਰਹਿ ॥	ਮਾਰੂ ੩, ਸੋਲਾ ੨੩, ੩ : ੧	੧੦੬੭
ਸਬਦਿ ਮਰਹਿ ਫਿਰਿ ਨਾ ਮਰਹਿ ਤਾ ਸੇਵਾ ਪਵੈ ਸਭ ਥਾਇ ॥	ਸੋਰ ੪, ਵਾਰ ੧੮ ਸ, ੩, ੧ : ੨	੬੪੯

ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ ॥	ਸੋਰ ੩, ੧੧, ੩ : ੧	-	੬੦੪
ਸਬਦਿ ਮਰੈ ਸਹਿਲਾ ਜੀਵੈ ਸੋਇ ॥	ਪ੍ਰਭਾ ੧, ਅਸ ੫, ੪ : ੨	-	੧੩੪੪
ਸਬਦਿ ਮਰੈ ਸੁ ਮੂਆ ਜਾਪੈ ॥	ਮਾਝ ੩, ਅਸ ੫, ੧ : ੧	-	੧੧੧
ਸਬਦਿ ਮਰੈ ਸੋਈ ਜਨੁ ਸਿਝੈ ਬਿਨੁ ਸਬਦੈ ਮੁਕਤਿ ਨ ਹੋਈ ॥	ਸਲੋ ੩, ੩੨ : ੧	-	੧੪੧੬
ਸਬਦਿ ਮਰੈ ਸੋਈ ਜਨੁ ਪੂਰਾ ॥	ਮਾਰੂ ੩, ਸੋਲਾ ੩, ੪ : ੧	-	੧੦੪੬
ਸਬਦਿ ਮਰੈ ਸੋਈ ਜਨੁ ਮੁਕਤਾ ॥	ਮਾਰੂ ੩, ਸੋਲਾ ੧੯, ੧੬ : ੨	-	੧੦੬੩
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥	ਸਿਰੀ ੧, ਅਸ ੮, ੭ : ੧	-	੫੮
ਸਬਦਿ ਮਰੈ ਸੋ ਮੁਆ ਜਾਪੈ ॥	ਸਲੋ ੩, ੪੩ : ੧	-	੧੪੧੮
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥	ਸਿਰੀ ੩, ੫੧, ੩ : ੨	-	੩੩
ਸਬਦਿ ਮਰੈ ਤਾਂ ਏਕ ਲਿਵ ਲਾਏ ॥	ਆਸਾ ੧, ਅਸ ੩, ੩ : ੧	-	੪੧੨
ਸਬਦਿ ਮਰੈ ਤਾ ਸਭੁ ਕਿਛੁ ਸੂਝੈ ਅਨਦਿਨੁ ਏਕੋ ਜਾਣੈ ॥	ਸਾਰ ੩, ਅਸ ੨, ੭ : ੨	-	੧੨੩੪
ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥	ਆਸਾ ੩, ਅਸ ੩੬, ੨ : ੨	-	੪੨੯
ਸਬਦਿ ਮਰੈ ਤਾ ਮਾਰਿ ਮਰੁ ਭਾਗੋ ਕਿਸੁ ਪਹਿ ਜਾਉ ॥	ਮਾਰੂ ੧, ਅਸ ੩, ੧ : ੧	-	੧੦੧੦
ਸਬਦਿ ਮਰੈ ਤਿਸੁ ਸਦਾ ਅਨੰਦ ॥	ਆਸਾ ੩, ੫੦, ੧ : ੧	-	੩੬੪
ਸਬਦਿ ਮਰੈ ਤਿਸੁ ਨਿਜ ਘਰਿ ਵਾਸਾ ॥	ਗਉ ੧, ਅਸ ੭, ੭ : ੧	-	੨੨੪
ਸਬਦਿ ਮਰੈ ਫਿਰਿ ਮਰਣੁ ਨ ਹੋਇ ॥	ਗਉ ੧, ੭, ੩ : ੧	-	੧੫੩
ਸਬਦਿ ਮਰੈ ਭਗਤਿ ਪਾਏ ਜਨੁ ਸੋਇ ॥	ਗਉ ੩, ੨੪, ੩ : ੪	-	੧੫੯
ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥	ਰਾਮ ੩, ਅਸ ੩, ੫ : ੧	-	੯੧੦
ਸਬਦਿ ਮਰੈ ਮਨੁ ਮਾਰਿ ਧੰਨੁ ਜਣੇਦੀ ਮਾਇਆ ॥	ਮਲਾ ੧, ਵਾਰ, ੧੮ : ੫	-	੧੨੮੬
ਸਬਦਿ ਮਰੈ ਮਨੁ ਮਾਰੇ ਅਉਧੂ ਜੋਗ ਜੁਗਤਿ ਵੀਚਾਰੀ ॥	ਰਾਮ ੧, ਅਸ ੯, ੨੧ : ੧	-	੯੦੮
ਸਬਦਿ ਮਰੈ ਮਨੁ ਮਾਰੇ ਅਪਨਾ ਮੁਕਤੀ ਕਾ ਦਰੁ ਪਾਵਣਿਆ ॥	ਮਾਝ ੩, ਅਸ ੧੩, ੩ : ੩	-	੧੧੭
ਸਬਦਿ ਮਿਲਹਿ ਤਾ ਹਰਿ ਮਿਲੈ ਸੇਵਾ ਪਵੈ ਸਭ ਥਾਇ ॥	ਸਿਰੀ ੩, ੩੬, ੪ : ੨	-	੨੭
ਸਬਦਿ ਮਿਲਾਏ ਗੁਰਮਤਿ ਸੂਰਾ ॥	ਮਾਰੂ ੧, ਸੋਲਾ ੨੨, ੫ : ੨	-	੧੦੪੩
ਸਬਦਿ ਮਿਲੀ ਨਾ ਵੀਛੁੜੈ ਪਿਰ ਕੈ ਅੰਕਿ ਸਮਾਇ ॥	ਸਿਰੀ ੩, ਅਸ ੨੧, ੨ : ੩	-	੬੬
ਸਬਦਿ ਮਿਲੇ ਸੇ ਸੂਚਾਚਾਰੀ ਸਾਚੀ ਦਰਗਹ ਮਾਨੇ ॥	ਪ੍ਰਭਾ ੧, ੧੬, ੩ : ੧	-	੧੩੩੨
ਸਬਦਿ ਮਿਲੇ ਸੇ ਦਰਗਹ ਪੈਧੇ ਗੁਰਮੁਖਿ ਸੁਰਤਿ ਸਮਾਈ ਹੇ ॥	ਮਾਰੂ ੧, ਸੋਲਾ ੫, ੫ : ੩	-	੧੦੨੪
ਸਬਦਿ ਮਿਲੇ ਸੇ ਵਿਛੁੜੇ ਨਾਹੀ ਨਦਰੀ ਸਹਜਿ ਮਿਲਾਈ ਹੇ ॥	ਮਾਰੂ ੩, ਸੋਲਾ ੩, ੧੪ : ੩	-	੧੦੪੬
ਸਬਦਿ ਮਿਲੈ ਸੋ ਮਿਲਿ ਰਹੈ ਜਿਸ ਨਉ ਆਪੇ ਲਏ ਮਿਲਾਇ ॥	ਸਿਰੀ ੩, ੩੬, ੨ : ੧	-	੨੭
ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥	ਧਨਾ ੩, ੩, ੩ : ੩	-	੬੬੪
ਸਬਦਿ ਮੁਆ ਵਿਚਹੁ ਆਪੁ ਗਵਾਇ ॥	ਆਸਾ ੩, ੪੧, ੧ : ੧	-	੩੬੧
ਸਬਦਿ ਮੁਏ ਹਰਿ ਨਾਮਿ ਨਿਵਾਸੀ ॥	ਮਾਰੂ ੩, ਸੋਲਾ ੩, ੭ : ੨	-	੧੦੪੬
ਸਬਦਿ ਮੁਏ ਮਨੁ ਮਨ ਤੇ ਮਾਰਿਆ ॥	ਬਿਲਾ ੧, ੩, ੪ : ੧	-	੭੯੬
ਸਬਦਿ ਰੰਗਾਏ ਹੁਕਮਿ ਸਬਾਏ ॥	ਮਾਝ ੧, ਅਸ ੧, ੧ : ੧	-	੧੦੯
ਸਬਦਿ ਰਤੀਆ ਸੋਹਾਗਣੀ ਸਚੈ ਸਬਦਿ ਸੀਗਾਰਿ ॥	ਸਿਰੀ ੩, ੬੨, ੨ : ੧	-	੩੮
ਸਬਦਿ ਰਤੀਆ ਸੋਹਾਗਣੀ ਤਿਨ ਵਿਚਹੁ ਹਉਮੈ ਜਾਇ ॥	ਸਿਰੀ ੩, ੬੧, ੨ : ੩	-	੩੮
ਸਬਦਿ ਰਤੀ ਸੋਹਾਗਣੀ ਸਤਿਗੁਰ ਕੈ ਭਾਇ ਪਿਆਰਿ ॥	ਸਿਰੀ ੪, ਵਾਰ ੧੭ ਸ, ੩, ੨ : ੧	-	੯੦
ਸਬਦਿ ਰਤੀ ਮਨੁ ਵੇਧਿਆ ਹਉ ਸਦ ਬਲਿਹਾਰੈ ਜਾਉ ॥	ਸਿਰੀ ੧, ਅਸ ੨, ੩ : ੩	-	੫੪
ਸਬਦਿ ਰਤੇ ਅੰਮ੍ਰਿਤ ਰਸੁ ਪਾਇਆ ਸਾਚੇ ਰਹੇ ਅਘਾਈ ॥	ਰਾਮ ੧, ਸਿਗੋ, ੬੧ : ੪	-	੯੪੫
ਸਬਦਿ ਰਤੇ ਸਦਾ ਇਕ ਰੰਗੀ ਹਰਿ ਸਿਉ ਰਹੇ ਸਮਾਈ ॥	ਸੋਰ ੩, ੩, ੧ : ੩	-	੬੦੦
ਸਬਦਿ ਰਤੇ ਸਦਾ ਸੁਖੁ ਹੋਈ ॥	ਬਿਲਾ ੧, ਅਸ ੧, ੧ : ੪	-	੮੩੧
ਸਬਦਿ ਰਤੇ ਸੇ ਸੀਤਲ ਭਏ ਨਾਨਕ ਸਚੁ ਕਮਾਇ ॥	ਸੋਰ ੪, ਵਾਰ ੨ ਸ, ੩, ੧ : ੪	-	੬੪੩
ਸਬਦਿ ਰਤੇ ਸੇ ਨਿਰਮਲੇ ਹਉ ਸਦ ਬਲਿਹਾਰੈ ਜਾਸੁ ॥	ਸਿਰੀ ੩, ੩੭, ੧ : ੩	-	੨੭
ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥	ਗਉ ੩, ਅਸ ੯, ੭ : ੨	-	੨੩੪
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥	ਸਿਰੀ ੧, ਅਸ ੮, ੬ : ੧	-	੫੮
ਸਬਦਿ ਰਤੇ ਸੇ ਰੰਗਿ ਚਲੂਲੇ ਰਾਤੇ ਸਹਜਿ ਸੁਭਾਈ ॥	ਸਾਰ ੩, ਅਸ ੨, ੨ : ੨	-	੧੨੩੪
ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥	ਸੋਰ ੪, ਵਾਰ ੨੩ ਸ, ੩, ੨ : ੧	-	੬੫੧
ਸਬਦਿ ਰਤੇ ਹਰਿ ਰਸਿ ਮਤਵਾਲੇ ॥	ਮਾਰੂ ੧, ਸੋਲਾ ੧੭, ੧੫ : ੨	-	੧੦੩੮

ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ ॥	ਵਡ ੪, ਵਾਰ ੪ ਸ, ੩, ੧ : ੬	੫੮੭
ਸਬਦਿ ਰਤੇ ਪੂਰੇ ਬੈਰਾਗੀ ॥	ਪ੍ਰਭਾ ੧, ੧੬, ੧*: ੧	੧੩੩੨
ਸਬਦਿ ਰਤੇ ਮੀਠੇ ਰਸ ਈਖ ॥	ਗਉ ੧, ੫, ੩ : ੪	੧੫੨
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥	ਵਡ ੪, ਵਾਰ ੧ ਸ, ੩, ੧ : ੧	੫੮੫
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥	ਸਿਰੀ ੧, ਅਸ ੮, ੪ : ੩	੫੮
ਸਬਦਿ ਰਵੇ ਮਨੁ ਹਰਿ ਸਿਉ ਲਾਗਿਆ ॥	ਗਉ ੧, ਅਸ ੧, ੩ : ੨	੨੨੧
ਸਬਦਿ ਰਵੈ ਆਸਣਿ ਘਰਿ ਰਾਜਾ ਅਦਲੁ ਕਰੇ ਗੁਣਕਾਰੀ ॥	ਰਾਮ ੧, ਅਸ ੯, ੧੦ : ੧	੯੦੭
ਸਬਦਿ ਲਗੇ ਸੇਈ ਜਨ ਨਿਸਤਰੇ ਭਉਜਲੁ ਪਾਰਿ ਉਤਾਰੀ ॥	ਰਾਮ ੩, ਅਸ ੪, ੧੫ : ੧	੯੧੧
ਸਬਦਿ ਲਗੇ ਤਿਨ ਬੁਝਿਆ ਦੂਜੈ ਪਰਜ ਵਿਗੋਈ ॥	ਵਡ ੩, ੩, ੧ : ੨	੫੫੯
ਸਬਦੀ ਧੋਵੈ ਵਿਰਲਾ ਕੋਇ ॥	ਪ੍ਰਭਾ ੧, ਅਸ ੫, ੬ : ੨	੧੩੪੪
ਸਬਦੁ ਅਖੁਟੁ ਬਾਬਾ ਨਾਨਕਾ ਖਾਹਿ ਖਰਚਿ ਧਨੁ ਮਾਲੁ ॥	ਸਲੋ ੫, ੨੦ : ੨	੧੪੨੬
ਸਬਦੁ ਸਹਜ ਰਸੁ ਅੰਤਰਿ ਮਾਨੇ ॥	ਮਾਰੂ ੧, ਸੋਲਾ ੧, ੧੫ : ੨	੧੦੨੧
ਸਬਦੁ ਸਤਿ ਸਤਿ ਪ੍ਰਭੁ ਬਕਤਾ ॥	ਗਉ ੫, ਸੁਖ ੧੭, ੧ : ੭	੨੮੫
ਸਬਦੁ ਸਲਾਹਹਿ ਸੇ ਜਨ ਨਿਰਮਲ ਨਿਜ ਘਰਿ ਵਾਸਾ ਤਾਹਾ ਹੇ ॥	ਮਾਰੂ ੩, ਸੋਲਾ ੧੦, ੧੪ : ੩	੧੦੫੪
ਸਬਦੁ ਸਾਚਾ ਗੁਰਿ ਦਿਖਾਇਆ ਮਨਮੁਖੀ ਪਛੁਤਾਣੀਆ ॥	ਗਉ ੧, ਛੰਤ ੧, ੩ : ੩	੨੪੨
ਸਬਦੁ ਸੀਤਲੁ ਮਨਿ ਤਨਿ ਵਸੈ ਤਿਥੈ ਸੋਗੁ ਵਿਜੋਗੁ ਨ ਕੋਇ ॥	ਸਾਰ ੪, ਵਾਰ ੩੨ ਸ, ੩, ੧ : ੮	੧੨੪੯
ਸਬਦੁ ਸੁਣੇ ਤਾ ਦੂਰਹੁ ਭਾਗੈ ਮਤੁ ਮਾਰੇ ਹਰਿ ਜੀਉ ਵੇਪਰਵਾਹਾ ਹੇ ॥	ਮਾਰੂ ੩, ਸੋਲਾ ੧੧, ੭ : ੩	੧੦੫੪
ਸਬਦੁ ਸੂਝੈ ਤਾ ਮਨ ਸਿਉ ਲੂਝੈ ਮਨਸਾ ਮਾਰਿ ਸਮਾਵਣਿਆ ॥	ਮਾਝ ੩, ਅਸ ੭, ੧*: ੨	੧੧੩
ਸਬਦੁ ਹਰਿ ਹਰਿ ਜਪੈ ਨਾਮੁ ਨਵ ਨਿਧਿ ਅਪੈ ਰਸਨਿ ਅਹਿਨਿਸਿ ਰਸੈ ਸਤਿ ਕਰਿ ਜਾਨੀਅਹੁ ॥	ਸਵ ੪, ਨਲ੍ਯ, ੧੩ : ੨	੧੪੦੦
ਸਬਦੁ ਕਮਾਈਐ ਖਾਈਐ ਸਾਰੁ ॥	ਰਾਮ ੧, ਸਿਗੋ, ੪੬ : ੪	੯੪੩
ਸਬਦੁ ਖੇਵਟੁ ਵਿਚਿ ਪਾਏ ਹਰਿ ਆਪਿ ਲਘਾਏ ਇਨ ਬਿਧਿ ਦੁਤਰੁ ਤਰੀਐ ॥	ਗਉ ੩, ਛੰਤ ੪, ੧ : ੩	੨੪੫
ਸਬਦੁ ਖੋਜਿ ਇਹੁ ਘਰੁ ਲਹੈ ਨਾਨਕੁ ਤਾ ਕਾ ਦਾਸੁ ॥	ਮਲਾ ੧, ਵਾਰ ੨੭ ਸ, ੧, ੧ : ੧੦	੧੨੯੧
ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥	ਸੋਰ ੩, ੪, ੨ : ੩	੬੦੧
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥	ਸੋਰ ੧, ਅਸ ੧, ੮ : ੩	੬੩੫
ਸਬਦੁ ਗੁਰੂ ਸੁਰਤਿ ਧੁਨਿ ਚੇਲਾ ॥	ਰਾਮ ੧, ਸਿਗੋ, ੪੪ : ੨	੯੪੩
ਸਬਦੁ ਗੁਰੂ ਕਾ ਸਦ ਉਚਰਹਿ ਜੁਗੁ ਜੁਗੁ ਵਰਤਾਵਣਹਾਰਾ ॥	ਵਡ ੪, ਵਾਰ ੧੮ ਸ, ੩, ੨ : ੪	੫੯੩
ਸਬਦੁ ਗੁਰੂ ਪਰਕਾਸਿਓ ਹਰਿ ਰਸਨ ਬਸਾਯਉ ॥	ਸਵ ੫, ਕਲ੍ਯ, ੧ : ੧੦	੧੪੦੭
ਸਬਦੁ ਚਾਖੈ ਸਾਚਾ ਸਾਦੁ ਪਾਏ ॥	ਆਸਾ ੩, ੪੩, ੨ : ੧	੩੬੨
ਸਬਦੁ ਚੀਨਹਿ ਤਾ ਮਹਲੁ ਲਹਹਿ ਜੋਤੀ ਜੋਤਿ ਸਮਾਇ ॥	ਸੋਰ ੪, ਵਾਰ ੧੮ ਸ, ੩, ੨ : ੨	੬੪੯
ਸਬਦੁ ਚੀਨਿ ਸਦਾ ਸੁਖੁ ਪਾਇਆ ॥	ਆਸਾ ੩, ਅਸ ੨੪, ੧ : ੩	੪੨੩
ਸਬਦੁ ਚੀਨਿ ਤਿਖ ਉਤਰੈ ਮੰਨਿ ਲੈ ਰਜਾਇ ॥	ਸਲੋ ੩, ੫੫ : ੩	੧੪੧੯
ਸਬਦੁ ਚੀਨਿ ਭੈ ਕਪਟ ਨ ਛੂਟੇ ਮਨਿ ਮੁਖਿ ਮਾਇਆ ਮਾਇਆ ॥	ਮਲਾ ੧, ੩, ੧ : ੩	੧੨੫੫
ਸਬਦੁ ਚੀਨਿ ਮਨੁ ਨਿਰਮਲੁ ਹੋਵੈ ਤਾ ਹਰਿ ਕੇ ਗੁਣ ਗਾਵੈ ॥	ਵਡ ੩, ਅਸ ੨, ੨ : ੧	੫੬੫
ਸਬਦੁ ਚੀਨ੍ਹਿ ਆਤਮੁ ਪਰਗਾਸਿਆ ਸਹਜੇ ਰਹਿਆ ਸਮਾਈ ॥	ਸੂਹੀ ੩, ਅਸ ੧, ੧*: ੨	੭੫੩
ਸਬਦੁ ਚੀਨ੍ਹਿ ਸਹਜ ਘਰਿ ਆਵਹੁ ॥	ਬਿਲਾ ੩, ਅਸ ੧, ੨ : ੨	੮੩੨
ਸਬਦੁ ਚੀਨ੍ਹਿ ਸੁਖੁ ਪਾਇਆ ਸਚੈ ਨਾਇ ਪਿਆਰ ॥	ਪ੍ਰਭਾ ੩, ਅਸ ੧, ੪ : ੧	੧੩੪੬
ਸ਼ਬਦੁ ਚੀਨ੍ਹਿ ਫਿਰਿ ਲਗੈ ਨ ਪੀਰ ॥	ਬਿਲਾ ੩, ਵਾ ੨, ੫ : ੨	੮੪੨
ਸਬਦੁ ਦੀਪਕੁ ਵਰਤੈ ਤਿਹੁ ਲੋਇ ॥	ਧਨਾ ੩, ੨, ੨ : ੧	੬੬੪
ਸਬਦੁ ਨ ਸੁਣਈ ਬਹੁ ਰੋਲ ਘਚੋਲਾ ॥	ਗਉ ੪, ਵਾਰ ੨੪ ਸ, ੩, ੨ : ੨	੩੧੩
ਸਬਦੁ ਨ ਚੀਨੈ ਸਦਾ ਦੁਖੁ ਹਰਿ ਦਰਗਹਿ ਪਤਿ ਖੋਇ ॥	ਸਿਰੀ ੩, ੪੧, ੧ : ੨	੨੯
ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥	ਸਿਰੀ ੩, ੬੩, ੩ : ੪	੩੯
ਸਬਦੁ ਨ ਚੀਨੈ ਲਵੈ ਕੁਬਾਣਿ ॥	ਰਾਮ ੧, ਸਿਗੋ, ੨੬ : ੫	੯੪੧
ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥	ਸੋਰ ੩, ੪, ੩ : ੧	੬੦੧
ਸਬਦੁ ਪਛਾਣਿ ਰਾਮ ਰਸੁ ਪਾਵਹੁ ਓਹੁ ਊਤਮੁ ਸੰਤੁ ਭਇਓ ਬਡ ਬਡਨਾ ॥	ਗੋਂਡ ੪, ੩, ੩ : ੧	੮੬੦
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥	ਸਿਰੀ ੧, ਅਸ ੯, ੫ : ੨	੫੮
ਸਬਦੁ ਬੀਚਾਰਿ ਛੁਟੈ ਹਰਿ ਨਾਇ ॥	ਗਉ ੧, ੬, ੨ : ੪	੧੫੨

ਸਬਦੁ ਬੀਚਾਰਿ ਭਏ ਨਿਰੰਕਾਰੀ ॥	ਰਾਮ ੧, ਅਸ ੩, ੪ : ੧	-	੯੦੪
ਸਬਦੁ ਬੀਚਾਰਿ ਭਰਮ ਭਉ ਭੰਜਨੁ ਅਵਰੁ ਨ ਜਾਨਿਆ ਦੂਜਾ ॥	ਸਾਰ ੧, ਅਸ ੨, ੫ : ੨	-	੧੨੩੩
ਸਬਦੁ ਬੀਚਾਰਿ ਰਾਮ ਰਸੁ ਚਾਖਿਆ ਨਾਨਕ ਸਾਚਿ ਪਤੀਣੇ ॥	ਭੈਰ ੧, ੫, ੪ : ੨	-	੧੧੨੬
ਸਬਦੁ ਬੀਚਾਰੇ ਸੋ ਜਨੁ ਸਾਚਾ ਜਿਨ ਕੈ ਹਿਰਦੈ ਸਾਚਾ ਸੋਈ ॥	ਭੈਰ ੩, ੧੪, ੧ : ੧	-	੧੧੩੧
ਸਬਦੁ ਬੁਝਾਏ ਸਤਿਗੁਰੁ ਪੂਰਾ ॥	ਮਾਰੂ ੧, ਸੋਲਾ ੧, ੧੪ : ੧	-	੧੦੨੧
ਸਬਦੁ ਬੁਝੈ ਸੋ ਮੈਲੁ ਚੁਕਾਏ ॥	ਮਾਰੂ ੩, ਸੋਲਾ ੧, ੧੨ : ੧	-	੧੦੪੪
ਸਬਦੁ ਭਾਖਤ ਸਸਿ ਜੋਤਿ ਅਪਾਰਾ ॥	ਰਾਮ ੧, ਸਿਗੋ, ੪੯ : ੧	-	੯੪੩
ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥	ਮਾਰੂ ੧, ਸੋਲਾ ੧੮, ੯ : ੩	-	੧੦੩੯
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥	ਰਾਮ ੩, ਅਨੰ, ੨੫ : ੨	-	੯੨੦
ਸਬਦੁ ਵਸਾਏ ਭਰਮੁ ਚੁਕਾਏ ਸਦਾ ਸੇਵਕੁ ਦਿਨੁ ਰਾਤੀ ॥	ਮਾਰੂ ੧, ੧੧, ੪ : ੨	-	੯੯੨
ਸਬਦੁ ਵਸੈ ਸਚੁ ਅੰਤਰਿ ਹੀਆ ॥	ਰਾਮ ੧, ਸਿਗੋ, ੪੭ : ੩	-	੯੪੩
ਸਬਦੁ ਵਿਸਾਰਨਿ ਤਿਨਾ ਠਉਰੁ ਨ ਠਾਉ ॥	ਮਾਝ ੩, ਅਸ ੨੩, ੫ : ੧	-	੧੨੩
ਸਬਦੁ ਵੀਚਾਰਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰੀ ॥	ਸਾਰ ੩, ਅਸ ੧, ੬ : ੧	-	੧੨੩੩
ਸਬਦੁ ਵੀਚਾਰਿ ਗਹਹਿ ਗੁਰ ਸੇਵਾ ॥	ਰਾਮ ੧, ਅਸ ੬, ੬ : ੩	-	੯੦੬
ਸਬਦੁ ਵੀਚਾਰਿ ਮਿਲਣੁ ਨਹੀ ਭ੍ਰਾਤਿ ॥	ਆਸਾ ੧, ਅਸ ੪, ੭ : ੪	-	੪੧੩
ਸਬਦੁ ਵੀਚਾਰੀ ਕਰਣੀ ਸਾਰੀ ਰਾਮ ਨਾਮੁ ਨੀਸਾਣੋ ॥	ਸੂਹੀ ੧, ਛੰਤ ੩, ੪ : ੩	-	੭੬੫
ਸਬਦੁ ਵੀਚਾਰੇ ਏਕ ਲਿਵ ਤਾਰਾ ॥	ਆਸਾ ੧, ਅਸ ੨, ੮ : ੩	-	੪੧੨
ਸਬਦੁ ਵੀਚਾਰੈ ਚੂਕਸਿ ਸੋਗਾ ॥	ਰਾਮ ੧, ਅਸ ੨, ੭ : ੨	-	੯੦੩
ਸਬਦੇ ਉਪਜੈ ਅੰਮ੍ਰਿਤ ਬਾਣੀ ਗੁਰਮੁਖਿ ਆਖਿ ਸੁਣਾਵਣਿਆ ॥	ਮਾਝ ੩, ਅਸ ੨੭, ੩ : ੩	-	੧੨੫
ਸਬਦੇ ਊਚੋ ਊਚਾ ਹੋਇ ॥	ਆਸਾ ੩, ੪੭, ੪ : ੩	-	੩੬੩
ਸਬਦੇ ਅਕਥੁ ਕਥੇ ਸਾਲਾਹੇ ॥	ਮਾਰੂ ੩, ਸੋਲਾ ੧੩, ੧੨ : ੧	-	੧੦੫੭
ਸਬਦੇ ਸਦਾ ਬਸੰਤੁ ਹੈ ਜਿਤੁ ਤਨੁ ਮਨੁ ਹਰਿਆ ਹੋਇ ॥	ਸਲੋ ੩, ੬੦ : ੧	-	੧੪੨੦
ਸਬਦੇ ਸਾਣ ਰਖਾਈ ਲਾਇ ॥	ਰਾਮ ੩, ਵਾਰ ੧੯ ਸ, ੧, ੨ : ੩	-	੯੫੬
ਸਬਦੇ ਸੁਹਾਵੈ ਤਾ ਪਤਿ ਪਾਵੈ ਦੀਪਕ ਦੇਹ ਉਜਾਰੈ ॥	ਗਉ ੧, ਛੰਤ ੨, ੨ : ੩	-	੨੪੩
ਸਬਦੇ ਸੇਵਨਿ ਭਾਇ ਪਿਆਰੇ ॥	ਮਾਰੂ ੩, ਸੋਲਾ ੧੨, ੧੬ : ੨	-	੧੦੫੬
ਸਬਦੇ ਸੇਵੈ ਸੋ ਜਨੁ ਧ੍ਰਾਪੈ ॥	ਮਾਰੂ ੩, ਸੋਲਾ ੧੨, ੮ : ੨	-	੧੦੫੫
ਸਬਦੇ ਹਉਮੈ ਖੋਈਐ ਹਰਿ ਮੇਲਿ ਮਿਲੀਤਾ ॥	ਗੂਜ ੩, ਵਾਰ, ੪ : ੪	-	੫੧੦
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥	ਆਸਾ ੩, ਅਸ ੩੫, ੪ : ੨	-	੪੨੯
ਸਬਦੇ ਹਉਮੈ ਮਾਰੀਐ ਮਾਇਆ ਕਾ ਭ੍ਰਮੁ ਜਾਇ ॥	ਸਿਰੀ ੩, ਅਸ ੨੧, ੭ : ੨	-	੬੭
ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥	ਰਾਮ ੩, ਵਾਰ, ੫ : ੫	-	੯੪੯
ਸਬਦੇ ਹੀ ਹਰਿ ਮਨਿ ਵਸੈ ਰਸਨਾ ਹਰਿ ਰਸੁ ਖਾਇ ॥	ਸਿਰੀ ੩, ਅਸ ੨੩, ੩ : ੩	-	੬੮
ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ ॥	ਸੋਰ ੪, ਵਾਰ ੪ ਸ, ੩, ੨ : ੬	-	੬੪੪
ਸਬਦੇ ਹੀ ਫਿਰਿ ਓਪਤਿ ਹੋਵੈ ॥	ਮਾਝ ੩, ਅਸ ੧੪, ੧ : ੨	-	੧੧੭
ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ ॥	ਵਡ ੩, ਅਲਾ ੩, ੧ : ੪	-	੫੮੪
ਸਬਦੇ ਗਤਿ ਮਤਿ ਮੋਖ ਦੁਆਰੁ ॥	ਪ੍ਰਭਾ ੧, ਅਸ ੧, ੭ : ੪	-	੧੩੪੨
ਸਬਦੇ ਦੂਖ ਨਿਵਾਰਣਹਾਰਾ ॥	ਮਾਰੂ ੩, ਸੋਲਾ ੧੦, ੧ : ੨	-	੧੦੫੩
ਸਬਦੇ ਨਾਮੁ ਧਿਆਈਐ ਸਬਦੇ ਸਚਿ ਸਮਾਇ ॥	ਸਿਰੀ ੩, ਅਸ ੨੧, ੪ : ੩	-	੬੭
ਸਬਦੇ ਨਾਮੁ ਰਖੈ ਉਰਿ ਧਾਰਿ ॥	ਪ੍ਰਭਾ ੧, ਅਸ ੧, ੭ : ੩	-	੧੩੪੨
ਸਬਦੇ ਪਤੀਜੈ ਅੰਕੁ ਭੀਜੈ ਸੁ ਮਹਲੁ ਮਹਲਾ ਅੰਤਰੇ ॥	ਸੂਹੀ ੧, ਛੰਤ ੫, ੮ : ੩	-	੭੬੭
ਸਬਦੇ ਪਿਰੁ ਰਾਖਿਆ ਉਰ ਧਾਰਿ ॥	ਮਲਾ ੩, ਅਸ ੩, ੩ : ੨	-	੧੨੭੭
ਸਬਦੇ ਬੂਝੈ ਆਪੁ ਸਵਾਰੇ ॥	ਮਾਰੂ ੩, ਸੋਲਾ ੧੬, ੫ : ੨	-	੧੦੫੯
ਸਬਦੇ ਭੇਦੇ ਤਉ ਪਤਿ ਪਾਵੈ ॥	ਬਿਲਾ ੧, ਥਿਤੀ, ੮ : ੪	-	੮੩੯
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥	ਸੋਰ ੩, ੪, ੨ : ੨	-	੬੦੧
ਸਬਦੇ ਰਵਿ ਰਹਿਆ ਗੁਰ ਰੂਪਿ ਮੁਰਾਰੇ ॥	ਤੁਖਾ ੧, ਛੰਤ ੫, ੨ : ੨	-	੧੧੧੨
ਸਬਦੇ ਰਾਤੇ ਸਹਜੇ ਮਾਤੇ ਅਨਦਿਨੁ ਹਰਿ ਗੁਣ ਗਾਏ ॥	ਸੋਰ ੩, ੫, ੪ : ੨	-	੬੦੧
ਸਬਦੇ ਵਿਚਹੁ ਭਰਮੁ ਚੁਕਾਏ ॥	ਮਾਰੂ ੩, ਸੋਲਾ ੨੨, ੧੬ : ੨	-	੧੦੬੭
ਸਬਦੈ ਸਾਦੁ ਜਾਣਹਿ ਤਾ ਆਪੁ ਪਛਾਣਹਿ ॥	ਮਾਝ ੩, ਅਸ ੧੧, ੫ : ੧	-	੧੧੫

ਸਬਦੈ ਸਾਦੁ ਨ ਆਇਓ ਸਚਿ ਨ ਲਗੋ ਭਾਉ ॥	ਸਾਰ ੪, ਵਾਰ ੨੩ ਸ, ੪, ੨ : ੨	-	੧੨੪੬
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥	ਵਡ ੪, ਵਾਰ ੧੯ ਸ, ੩, ੨ : ੧	-	੫੯੪
ਸਬਦੈ ਸਾਦੁ ਨ ਆਇਓ ਨਾਮਿ ਨ ਲਗੋ ਪਿਆਰੁ ॥	ਸੂਹੀ ੩, ਵਾਰ ੧੭ ਸ, ੧, ੨ : ੧	-	੭੯੧
ਸਬਦੈ ਸਾਦੁ ਨ ਆਇਓ ਮਰਿ ਜਨਮੈ ਵਾਰੋ ਵਾਰ ॥	ਵਡ ੪, ਵਾਰ ੧੭ ਸ, ੩, ੧ : ੨	-	੫੯੨
ਸਬਦੈ ਸਾਦੁ ਨ ਆਇਓ ਲਾਗੇ ਦੂਜੈ ਭਾਇ ॥	ਸਿਰੀ ੩, ੩੮, ੨ : ੨	-	੨੮
ਸਬਦੈ ਸਾਦੁ ਨ ਆਵਈ ਨਾਮਿ ਨ ਲਗੈ ਪਿਆਰੁ ॥	ਸਾਰ ੪, ਵਾਰ ੨੭ ਸ, ੩, ੧ : ੨	-	੧੨੪੭
ਸਬਦੈ ਸਾਦੁ ਨ ਪਾਇਓ ਮਨਹਠਿ ਕਿਆ ਗੁਣ ਗਾਇ ॥	ਬਿਹਾ ੪, ਵਾਰ ੪ ਸ, ੩, ੧ : ੨	-	੫੪੯
ਸਬਦੈ ਸਾਰ ਨ ਜਾਣਈ ਬਿਖੁ ਭੂਲਾ ਗਾਵਾਰੁ ॥	ਵਡ ੪, ਵਾਰ ੮ ਸ, ੩, ੨ : ੨	-	੫੮੯
ਸਬਦੈ ਸਿਉ ਚਿਤੁ ਨ ਲਾਵਈ ਜਿਤੁ ਸੁਖੁ ਵਸੈ ਮਨਿ ਆਇ ॥	ਬਿਹਾ ੪, ਵਾਰ ੧੫ ਸ, ੩, ੧ : ੨	-	੫੫੪
ਸਬਦੈ ਹੀ ਤੇ ਸਹਜੁ ਊਪਜੈ ਹਰਿ ਪਾਇਆ ਸਚੁ ਸੋਇ ॥	ਸਿਰੀ ੩, ਅਸ ੨੩, ੧*: ੨	-	੬੮
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥	ਸਿਰੀ ੧, ਅਸ ੮, ੭ : ੨	-	੫੮
ਸਬਦੈ ਕਾ ਨਿਬੇੜਾ ਸੁਣਿ ਤੂ ਅਉਧੂ ਬਿਨੁ ਨਾਵੈ ਜੋਗੁ ਨ ਹੋਈ ॥	ਰਾਮ ੧, ਸਿਗੋ, ੭੨ : ੧	-	੯੪੬
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥	ਰਾਮ ੩, ਅਨੰ, ੧੬ : ੨	-	੯੧੯
ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥	ਰਾਮ ੩, ਅਨੰ, ੧ : ੪	-	੯੧੭
ਸਬਦੌ ਹੀ ਭਗਤ ਜਾਪਦੇ ਜਿਨ੍ ਕੀ ਬਾਣੀ ਸਚੀ ਹੋਇ ॥	ਆਸਾ ੩, ਅਸ ੩੬, ੧ : ੧	-	੪੨੯
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ੍ ॥	ਸਲੋ ਫਰ, ੧੧੬ : ੧	-	੧੩੮੪
ਸਬਰ ਸੰਦਾ ਬਾਣੁ ਖਾਲਕੁ ਖਤਾ ਨ ਕਰੀ ॥	ਸਲੋ ਫਰ, ੧੧੫ : ੨	-	੧੩੮੪
ਸਬਰ ਮੰਝ ਕਮਾਣ ਏ ਸਬਰੁ ਕਾ ਨੀਹਣੋ ॥	ਸਲੋ ਫਰ, ੧੧੫ : ੧	-	੧੩੮੪
ਸਬਰੁ ਏਹੁ ਸੁਆਉ ਜੇ ਤੂੰ ਬੰਦਾ ਦਿੜੁ ਕਰਹਿ ॥	ਸਲੋ ਫਰ, ੧੧੭ : ੧	-	੧੩੮੪
ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ॥	ਤਿਲੰ ੧, ੧, ੩ : ੧	-	੭੨੧
ਸਬਾਹੀ ਸਾਲਾਹ ਜਿਨੀ ਧਿਆਇਆ ਇਕ ਮਨਿ ॥	ਮਾਝ ੧, ਵਾਰ ੧੭ ਸ, ੧, ੧ : ੧	-	੧੪੫
ਸਭ ਉਠਿ ਲਾਗੀ ਪਾਈ ॥	ਸੋਰ ੫, ੫੪, ੪ : ੨	-	੬੨੨
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥	ਵਡ ੧, ਛੰਤ ੧, ੪ : ੧	-	੫੬੬
ਸਭ ਉਪਾਈਅਨੁ ਆਪਿ ਆਪੇ ਨਦਰਿ ਕਰੇ ॥	ਵਡ ੧, ਛੰਤ ੧, ੪ : ੬	-	੫੬੬
ਸਭ ਉਪਾਈਐ ਆਪਿ ਆਪੇ ਸਰਬ ਸਮਾਣਾ ॥	ਵਡ ੧, ਛੰਤ ੨, ੧ : ੨	-	੫੬੬
ਸਭ ਉਮਤਿ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ ॥	ਰਾਮ ਬਸ, ਵਾਰ, ੮ : ੪	-	੯੬੮
ਸਭ ਊਚ ਬਿਰਾਜਿਤ ਜਨ ਸੁਨੇ ॥	ਗਉ ੫, ੧੪੪*, ੧ : ੨	-	੨੧੧
ਸਭ ਊਤਮ ਕਿਸੁ ਆਖਉ ਹੀਨਾ ॥	ਬਸੰ ੧, ਅਸ ੪, ੧*: ੧	-	੧੧੮੯
ਸਭ ਊਪਰਿ ਅਲਖ ਪਾਰਬ੍ਰਹਮ ॥	ਰਾਮ ੫, ੩੬, ੨ : ੪	-	੮੯੪
ਸਭ ਊਪਰਿ ਸਮਰਥ ਪ੍ਰਭ ਪੂਰਨ ਗੁਣਤਾਸ ॥	ਬਿਲਾ ੫, ੪੮, ੧ : ੨	-	੮੧੨
ਸਭ ਊਪਰਿ ਹੋਵਤ ਕਿਰਪਾਲ ॥	ਗਉ ੫, ਸੁਖ ੯, ੨ : ੮	-	੨੭੪
ਸਭ ਊਪਰਿ ਹੋਵਤ ਕਿਰਪਾਲ ॥	ਗਉ ੫, ਸੁਖ ੨੨, ੩ : ੨	-	੨੯੨
ਸਭ ਊਪਰਿ ਨਾਨਕ ਕਾ ਠਾਕੁਰੁ ਮੈ ਜੇਹੀ ਘਣ ਚੇਰੀ ਰਾਮ ॥	ਸੂਹੀ ੫, ਛੰਤ ੪, ੧ : ੬	-	੭੭੯
ਸਭ ਊਪਰਿ ਪਾਰਬ੍ਰਹਮੁ ਦਾਤਾਰੁ ॥	ਤਿਲੰ ੫, ੨, ੧*: ੧	-	੭੨੩
ਸਭ ਅੰਤਰਿ ਜਨ ਵਰਤਾਇਆ ਹਰਿ ਜਨ ਤੇ ਜਾਪੈ ॥	ਮਾਰੂ ੫, ਵਾਰ, ੮ : ੮	-	੧੦੯੭
ਸਭ ਅੰਦਰਿ ਇਕੁ ਵਰਤੈ ਕਿਨੈ ਵਿਰਲੈ ਲਾਖਿਆ ॥	ਵਡ ੪, ਵਾਰ, ੨੦ : ੪	-	੫੯੪
ਸਭ ਆਸਾ ਮਨਸਾ ਪੂਰੈ ਥਾਰੀ ॥	ਮਾਰੂ ੪, ਸੋਲਾ ੨, ੮ : ੨	-	੧੦੭੦
ਸਭ ਆਸਾ ਮਨਸਾ ਬੰਧਨ ਤੂਟੇ ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥	ਮਲਾ ੪, ੧, ੧ : ੨	-	੧੨੬੨
ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥	ਕਾਨ ੪, ਵਾਰ ੫ ਸ, ੪, ੨ : ੩	-	੧੩੧੫
ਸਭ ਆਪਨ ਅਉਸਰ ਚਲੇ ਸਾਰਿ ॥	ਬਸੰ ਕਬ, ੫, ੨ : ੪	-	੧੧੯੪
ਸਭ ਆਪੇ ਆਪਿ ਵਰਤਦਾ ਆਪੇ ਹੀ ਗੁਣਤਾਸੁ ॥	ਗਉ ੪, ਵਾਰ ੬ ਸ, ੪, ੨ : ੩	-	੩੦੨
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥	ਸਿਰੀ ੪, ਵਾਰ, ੨ : ੧	-	੮੩
ਸਭ ਇਕਠੇ ਹੋਇ ਆਇਆ ॥	ਸਿਰੀ ੫, ਅਸ ੨੯, ੧੯ : ੧	-	੭੪
ਸਭ ਇਕਾ ਜੋਤਿ ਵਰਤੈ ਭਿਨਿ ਭਿਨਿ ਨ ਰਲਈ ਕਿਸੈ ਦੀ ਰਲਾਈਆ ॥	ਮਾਝ ੪, ੭, ੩ : ੨	-	੯੬
ਸਭ ਇਛ ਪੁੰਨੀ ਆਸ ਪੂਰੀ ਮਿਲੇ ਸਤਿਗੁਰ ਪੂਰਿਆ ॥	ਰਾਮ ੫, ਛੰਤ ੩, ੪ : ੫	-	੯੨੬
ਸਭ ਏਕ ਦ੍ਰਿਸਟਿ ਸਮਤੁ ਕਰਿ ਦੇਖੈ ਸਭੁ ਆਤਮ ਰਾਮੁ ਪਛਾਨ ਜੀਉ ॥	ਆਸਾ ੪, ਛੰਤ ੧੨, ੨ : ੫	-	੪੪੬
ਸਭ ਏਕਾ ਜੋਤਿ ਜਾਣੈ ਜੇ ਕੋਈ ॥	ਮਾਝ ੩, ਅਸ ੧੯, ੨ : ੧	-	੧੨੦

ਸਭ ਨਦਰੀ ਅੰਦਰਿ ਵੇਖਦਾ ਜੈ ਭਾਵੈ ਤੈ ਦੇਇ ॥	ਸਿਰੀ ੩, ੫੭, ੨ : ੩	-	੩੬
ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰਿ ਨ ਕੋਇ ॥	ਸਿਰੀ ੩, ਅਸ ੨੦, ੮ : ੧	-	੬੬
ਸਭ ਨਰ ਮਹਿ ਪ੍ਰਾਨੀ ਊਤਮੁ ਹੋਵੈ ਰਾਮ ਨਾਮੈ ਬਾਸੁ ਬਸੀਜੈ ॥	ਕਲਿ ੪, ਅਸ ੪, ੪ : ੨	-	੧੩੨੫
ਸਭਨਾ ਉਪਰਿ ਨਦਰਿ ਪ੍ਰਭ ਤੇਰੀ ॥	ਮਾਝ ੩, ਅਸ ੧੭, ੩ : ੧	-	੧੧੯
ਸਭਨਾ ਉਪਾਵਾ ਸਿਰਿ ਉਪਾਉ ਹੈ ਹਰਿ ਨਾਮੁ ਪਰਾਪਤਿ ਹੋਇ ॥	ਗੂਜ ੩, ਵਾਰ ੯ ਸ, ੩, ੧ : ੨	-	੫੧੧
ਸਭਨਾ ਸਚੁ ਵਸੈ ਮਨ ਮਾਹੀ ॥	ਮਾਰੂ ੪, ਸੋਲਾ ੧, ੨ : ੧	-	੧੦੬੯
ਸਭਨਾ ਸਾਹਿਬੁ ਏਕੁ ਹੈ ਪੂਰੈ ਭਾਗਿ ਪਾਇਆ ਜਾਈ ॥	ਰਾਮ ੩, ਵਾਰ, ੧੧ : ੫	-	੯੫੨
ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ ॥	ਸਾਰ ੪, ਵਾਰ ੨ ਸ, ੨, ੧ : ੩	-	੧੨੩੮
ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ ॥	ਸਿਰੀ ੫, ੯੩, ੪ : ੧	-	੫੦
ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ ॥	ਮਾਰੂ ੩, ਸੋਲਾ ੧੭, ੩ : ੩	-	੧੦੬੦
ਸਭਨਾ ਸਾਰ ਕਰੇ ਜਗਜੀਵਨੁ ਜਿਨਿ ਅਪਣਾ ਆਪੁ ਪਛਾਤਾ ਹੇ ॥	ਮਾਰੂ ੩, ਸੋਲਾ ੮, ੧ : ੩	-	੧੦੫੧
ਸਭਨਾ ਸਿਰਿ ਤੂ ਏਕੋ ਸਾਹਿਬੁ ਸਬਦੇ ਨਾਮੁ ਸਲਾਹਾ ਹੇ ॥	ਮਾਰੂ ੩, ਸੋਲਾ ੧੨, ੧੩ : ੩	-	੧੦੫੬
ਸਭਨਾ ਕਉ ਸਨਬੰਧੁ ਹਰਿ ਕਰਿ ਦੀਏ ॥	ਗੂਜ ੪, ੭, ੧ : ੨	-	੪੯੪
ਸਭਨਾ ਕਰਤਾ ਏਕੁ ਤੂ ਨਿਤ ਕਰਿ ਦੇਖਹਿ ਵੀਚਾਰੁ ॥	ਮਲਾ ੩, ੩, ੩ : ੧	-	੧੨੫੮
ਸਭਨਾ ਕਰਤੇ ਤੇਰੀ ਟੇਕਾ ॥	ਬਿਲਾ ੩, ਵਾ ੧, ੬ : ੪	-	੮੪੧
ਸਭਨਾ ਕਾ ਸਹੁ ਏਕੁ ਹੈ ਸਦ ਹੀ ਰਹੈ ਹਜੂਰਿ ॥	ਗੂਜ ੩, ਵਾਰ ੬ ਸ, ੩, ੧ : ੧	-	੫੧੦
ਸਭਨਾ ਕਾ ਸਾਹਿਬੁ ਏਕੁ ਹੈ ਗੁਰ ਸਬਦੀ ਰਚਾ ॥	ਮਾਰੂ ੩, ਵਾਰ, ੨੨ : ੪	-	੧੦੯੪
ਸਭਨਾ ਕਾ ਦਰਿ ਲੇਖਾ ਸਚੈ ਛੂਟਸਿ ਨਾਮਿ ਸੁਹਾਵਣਿਆ ॥	ਮਾਝ ੧, ਅਸ ੧, ੩ : ੩	-	੧੦੯
ਸਭਨਾ ਕਾ ਦਰਿ ਲੇਖਾ ਹੋਇ ॥	ਰਾਮ ੩, ਵਾਰ ੧੧ ਸ, ੧, ੨ : ੧੭	-	੯੫੨
ਸਭਨਾ ਕਾ ਦਾਤਾ ਏਕੁ ਹੈ ਆਪੇ ਬਖਸ ਕਰੇਇ ॥	ਸਿਰੀ ੩, ੪੨, ੪ : ੧	-	੩੦
ਸਭਨਾ ਕਾ ਦਾਤਾ ਏਕੁ ਹੈ ਸਿਰਿ ਧੰਧੈ ਲਾਇ ॥	ਆਸਾ ੩, ਅਸ ੩੧, ੮ : ੧	-	੪੨੭
ਸਭਨਾ ਕਾ ਦਾਤਾ ਏਕੁ ਹੈ ਭੁਲਿਆ ਲਏ ਸਮਝਾਇ ॥	ਸਿਰੀ ੩, ੫੮, ੪ : ੧	-	੩੬
ਸਭਨਾ ਕਾ ਦਾਤਾ ਕਰਮ ਬਿਧਾਤਾ ਦੂਖ ਬਿਸਾਰਣਹਾਰੁ ਜੀਉ ॥	ਆਸਾ ੧, ਛੰਤ ੪, ੧ : ੨	-	੪੩੮
ਸਭਨਾ ਕਾ ਪਿਰੁ ਏਕੁ ਹੈ ਪਿਰ ਬਿਨੁ ਖਾਲੀ ਨਾਹਿ ॥	ਮਾਰੂ ੩, ਵਾਰ ੭ ਸ, ੩, ੧ : ੧	-	੧੦੮੮
ਸਭਨਾ ਕਾ ਪ੍ਰਭੁ ਏਕੁ ਹੈ ਦੂਜਾ ਅਵਰੁ ਨ ਕੋਇ ॥	ਸੂਹੀ ੩, ਅਸ ੪, ੫ : ੧	-	੭੫੭
ਸਭਨਾ ਕਾ ਭਤਾਰੁ ਏਕੁ ਹੈ ਸੁਆਮੀ ਕਹਣਾ ਕਿਛੂ ਨ ਜਾਇ ॥	ਵਡ ੩, ੪, ੪ : ੧	-	੫੫੯
ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥	ਸੋਰ ੪, ਵਾਰ ੨੯ ਸ, ੩, ੨ : ੨	-	੬੫੩
ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥	ਧਨਾ ੪, ੧੩, ੪ : ੧	-	੬੭੦
ਸਭਨਾ ਖਸਮੁ ਏਕੁ ਹੈ ਗੁਰਮੁਖਿ ਜਾਣੀਐ ॥	ਮਲਾ ੧, ਵਾਰ, ੪ : ੫	-	੧੨੮੦
ਸਭਨਾ ਗਲਾ ਸਮਰਥੁ ਸੁਆਮੀ ਸੋ ਕਿਉ ਮਨਹੁ ਵਿਸਾਰੇ ॥	ਰਾਮ ੩, ਅਨੰ, ੨ : ੪	-	੯੧੭
ਸਭਨਾ ਜੀਆ ਇਕਾ ਛਾਉ ॥	ਸਿਰੀ ੪, ਵਾਰ ੩ ਸ, ੧, ੧ : ੨	-	੮੩
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥	ਜਪੁ ੧, ੫ : ੧੧	-	੨
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥	ਜਪੁ ੧, ੬ : ੫	-	੨
ਸਭਨਾ ਜੀਆ ਕਾ ਇਕੁ ਦਾਤਾ ਜੋਤੀ ਜੋਤਿ ਮਿਲਾਵਣਹਾਰੁ ॥	ਸਿਰੀ ੩, ਅਸ ੨੩, ੯ : ੨	-	੬੮
ਸਭਨਾ ਜੀਆ ਕਾ ਏਕੋ ਦਾਤਾ ਸਬਦੇ ਮਾਰਿ ਜੀਵਾਵਣਿਆ ॥	ਮਾਝ ੩, ਅਸ ੬, ੫ : ੩	-	੧੧੨
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥	ਮਾਰੂ ੩, ਸੋਲਾ ੨੩, ੧੦ : ੩	-	੧੦੬੭
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥	ਬਿਲਾ ੪, ਵਾਰ, ੨ : ੧	-	੮੪੯
ਸਭਨਾ ਤੇਰਾ ਜੋਰੁ ਹੈ ਜਿਉ ਭਾਵੈ ਤਿਵੈ ਚਲਾਹੀ ॥	ਰਾਮ ੩, ਵਾਰ, ੨ : ੪	-	੯੪੭
ਸਭਨਾ ਤੇਰੀ ਆਸ ਪ੍ਰਭੁ ਸਭ ਜੀਅ ਤੇਰੇ ਤੂੰ ਰਾਸਿ ॥	ਸਿਰੀ ੪, ੬੫, ੪ : ੧	-	੪੦
ਸਭਨਾ ਦਾਤਾ ਆਪਿ ਹੈ ਆਪੇ ਮੇਲਣਹਾਰੁ ॥	ਸਾਰ ੪, ਵਾਰ ੧੮ ਸ, ੪, ੨ : ੧	-	੧੨੪੪
ਸਭਨਾ ਦਾਤਾ ਏਕੁ ਹੈ ਇਕੋ ਹਰਿ ਮਿਤਾ ॥	ਗੂਜ ੩, ਵਾਰ, ੯ : ੫	-	੫੧੨
ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥	ਸਿਰੀ ੫, ੮੦, ੩ : ੨	-	੪੫
ਸਭਨਾ ਦਾਤਾ ਏਕੁ ਤੂ ਮਾਣਸ ਦਾਤਿ ਨ ਹੋਇ ॥	ਸੋਰ ੧, ੧, ੨ : ੨	-	੫੯੫
ਸਭ ਨਾਨਕ ਸੁਖਿ ਸਵੰਤੀ ॥	ਸੋਰ ੫, ੭੫, ੨ : ੪	-	੬੨੭
ਸਭਨਾ ਨਦਰਿ ਏਕ ਹੈ ਆਪੇ ਫਰਕੁ ਕਰੇਇ ॥	ਵਡ ੩, ੨, ੪ : ੧	-	੫੫੮
ਸਭਨਾ ਪਿਰੁ ਵਸੈ ਸਦਾ ਨਾਲੇ ॥	ਮਾਝ ੩, ਅਸ ੫, ੫ : ੧	-	੧੧੨
ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ ॥	ਮਾਰੂ ੩, ਸੋਲਾ ੧੨, ੨ : ੩	-	੧੦੫੫

ਸਭਨਾ ਫਲੁ ਲਾਗੈ ਨਾਮੁ ਏਕੋ ਬਿਨੁ ਕਰਮਾ ਕੈਸੇ ਲੇਹੀ ॥	ਆਸਾ ੧, ੧੯, ੩ : ੨	੩੫੪
ਸਭਨਾਂ ਮਹਿ ਏਕੋ ਏਕੁ ਵਖਾਣੈ ॥	ਮਲਾ ੩, ੧੦, ੪ : ੧	੧੨੬੧
ਸਭਨਾ ਮਹਿ ਏਕੋ ਸਚੁ ਵਰਤੈ ਵਿਰਲਾ ਬੂਝੈ ਕੋਈ ॥	ਪ੍ਰਭਾ ੩, ੫, ੨ : ੩	੧੩੩੪
ਸਭਨਾ ਮਨ ਮਾਣਿਕ ਠਾਹਣੁ ਮੂਲਿ ਮਚਾਂਗਵਾ ॥	ਸਲੋ ਫਰ, ੧੩੦ : ੧	੧੩੮੪
ਸਭਨਾ ਮਰਣਾ ਆਇਆ ਵੇਛੋੜਾ ਸਭਨਾਹ ॥	ਸੋਰ ੧, ੧, ੧ : ੧	੫੯੫
ਸਭਨਾ ਮਾਰਿ ਜੀਵਾਲਦਾ ਭਾਈ ਸੋ ਸੇਵਹੁ ਦਿਨੁ ਰਾਤਿ ॥	ਸੋਰ ੩, ਅਸ ੩, ੫ : ੧	੬੩੯
ਸਭਨਾ ਰਾਗਾਂ ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥	ਸਲੋ ੪, ੨੪ : ੧	੧੪੨੩
ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ ॥	ਸੂਹੀ ੩, ਵਾਰ, ੧ : ੪	੭੮੫
ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ ॥	ਸੋਰ ੪, ੨, ੨ : ੨	੬੦੫
ਸਭਨਾ ਰਿਜਕੁ ਸਮਾਹੇ ਆਪੇ ਕੀਮਤਿ ਹੋਰ ਨ ਹੋਈ ਹੇ ॥	ਮਾਰੂ ੩, ਸੋਲਾ ੨, ੨ : ੩	੧੦੪੫
ਸਭਨਾ ਲਿਖਿਆ ਵੁੜੀ ਕਲਾਮ ॥	ਜਪੁ ੧, ੧੬ : ੧੪	੩
ਸਭ ਨਾਵਹੁ ਉਪਜੈ ਨਾਵਹੁ ਛੀਜੈ ॥	ਮਾਰੂ ੩, ਸੋਲਾ ੨੦, ੭ : ੧	੧੦੬੪
ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥	ਧਨਾ ੪, ੧੩, ੨ : ੧	੬੭੦
ਸਭਨਾ ਵਿਚਿ ਤੂ ਵਰਤਦਾ ਤੂ ਸਭਨੀ ਧਿਆਇਆ ॥	ਬਿਹਾ ੪, ਵਾਰ, ੧ : ੨	੫੪੮
ਸਭਨਾ ਵਿਚਿ ਵਰਤੈ ਇਕੁ ਸੋਈ ॥	ਮਾਰੂ ੩, ਸੋਲਾ ੬, ੮ : ੧	੧੦੪੯
ਸਭਨਾ ਵੇਖੈ ਨਦਰਿ ਕਰਿ ਜੈ ਭਾਵੈ ਤੈ ਦੇਇ ॥	ਸਿਰੀ ੧, ਅਸ ੧, ੪ : ੩	੫੩
ਸਭ ਨਾਵੈ ਨੋ ਲੋਚਦੀ ਜਿਸੁ ਕ੍ਰਿਪਾ ਕਰੇ ਸੋ ਪਾਏ ॥	ਆਸਾ ੩, ਅਸ ੩੨, ੧ : ੧	੪੨੭
ਸਭ ਨਿਹਫਲ ਕਰਮ ਕੀਏ ਦੁਖੁ ਧੰਧਾ ॥	ਆਸਾ ੪, ੬੦, ੩ : ੨	੩੬੭
ਸਭ ਨਿਧਾਨ ਦਸ ਅਸਟ ਸਿਧਾਨ ਠਾਕੁਰ ਕਰ ਤਲ ਧਰਿਆ ॥	ਗੂਜ ੫, ੧, ੪ : ੧	੪੯੫
ਸਭਨੀ ਘਟੀ ਸਹੁ ਵਸੈ ਸਹ ਬਿਨੁ ਘਟੁ ਨ ਕੋਇ ॥	ਸਲੋ ੧, ੧੯ : ੧	੧੪੧੨
ਸਭਨੀ ਛਾਲਾ ਮਾਰੀਆ ਕਰਤਾ ਕਰੇ ਸੁ ਹੋਇ ॥	ਆਸਾ ੧, ਵਾਰ ੧੧ ਸ, ੧, ੩ : ੨	੪੬੯
ਸਭਨੀ ਥਾਂਈ ਰਵਿਆ ਆਪਿ ॥	ਬਿਲਾ ੫, ੨, ੨ : ੧	੮੦੧
ਸਭ ਪਰਹਰਿ ਤਾ ਕਉ ਮਿਲੈ ਸੁਹਾਗੁ ॥	ਗਉ ਕਬ, ੨੧, ੩ : ੨	੩੨੭
ਸਭ ਪਰਵਾਰੈ ਮਾਹਿ ਸਰੇਸਟ ॥	ਆਸਾ ੫, ੩, ੪ : ੧	੩੭੧
ਸਭ ਪਰੋਈ ਇਕਤੁ ਧਾਗੈ ॥	ਮਾਝ ੫, ੪੯, ੨ : ੧	੧੦੮
ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥	ਰਾਮ ਸੁੰਦ, ਸਦ, ੬ : ੩	੯੨੪
ਸਭ ਫਲ ਪਾਏ ਗੁਰੂ ਧਿਆਇ ॥	ਭੈਰ ੫, ੨੩, ੧*: ੨	੧੧੪੧
ਸਭ ਫੋਕਟ ਧਰਮ ਅਬੀਨਿਆ ॥	ਪ੍ਰਭਾ ਬੇਣੀ, ੧, ੫ : ੨	੧੩੫੧
ਸਭ ਫੋਕਟ ਨਿਸਚੈ ਕਰਮੰ ॥	ਸਸ ੧, ੧ : ੮	੧੩੫੩
ਸਭ ਬਿਧਿ ਤੁਮ ਹੀ ਜਾਨਤੇ ਪਿਆਰੇ ਕਿਸੁ ਪਹਿ ਕਹਉ ਸੁਨਾਇ ॥	ਆਸਾ ੫, ਬਿਰ ੫, ੧ : ੧	੪੩੨
ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥	ਸਵ ੪, ਨਲ੍ਹ, ੪ : ੫	੧੩੯੯
ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥	ਸਲੋ ੩, ੪ : ੪	੧੪੧੩
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥	ਆਸਾ ੪, ਛੰਤ ੧੭, ੨ : ੨	੪੪੯
ਸਭ ਭੈ ਮਿਟਹਿ ਤੁਮਾਰੈ ਨਾਇ ॥	ਗਉ ੫, ੧੦੯*, ੧*: ੧	੨੦੧
ਸਭ ਮਹਿ ਊਚ ਬਿਸੇਖ ਗਿਆਨੁ ॥	ਗਉ ੫, ਥਿਤੀ, ੮ : ੬	੨੯੮
ਸਭ ਮਹਿ ਆਪਿ ਰਹਿਆ ਭਰਪੂਰਿ ॥	ਮਾਝ ੩, ਅਸ ੭, ੮ : ੨	੧੧੩
ਸਭ ਮਹਿ ਇਕੁ ਵਰਤਦਾ ਏਕੋ ਰਹਿਆ ਸਮਾਇ ॥	ਸਿਰੀ ੩, ੩੬, ੨ : ੩	੨੭
ਸਭ ਮਹਿ ਇਕੁ ਵਰਤਦਾ ਗੁਰ ਸਬਦੀ ਪਾਇਆ ਜਾਈ ॥	ਰਾਮ ੩, ਵਾਰ, ੧੨ : ੫	੯੫੩
ਸਭ ਮਹਿ ਏਕੁ ਨਿਰੰਜਨ ਕਰਤਾ ॥	ਮਾਰੂ ੪, ੮, ੪ : ੧	੯੯੮
ਸਭ ਮਹਿ ਏਕੁ ਨਿਰੰਜਨੁ ਸੋਈ ॥	ਗਉ ੧, ਅਸ ੫, ੧*: ੨	੨੨੩
ਸਭ ਮਹਿ ਏਕੁ ਰਹਿਆ ਭਰਪੂਰਾ ॥	ਭੈਰ ੫, ੨੬, ੪ : ੧	੧੧੪੩
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥	ਮਲਾ ੧, ਵਾਰ, ੧੦ : ੬	੧੨੮੨
ਸਭ ਮਹਿ ਏਕੁ ਵਰਤਦਾ ਜਿਨਿ ਆਪੇ ਰਚਨ ਰਚਾਈ ॥	ਰਾਮ ੩, ਵਾਰ, ੧੫ : ੫	੯੫੪
ਸਭ ਮਹਿ ਏਕੋ ਕਿਛੁ ਕਹਣੁ ਨ ਜਾਇ ॥	ਬਸੰ ੧, ਅਸ ੨, ੭ : ੨	੧੧੮੮
ਸਭ ਮਹਿ ਏਕੋ ਰਵਿ ਰਹਿਆ ਗੁਰ ਬਿਨੁ ਬੂਝ ਨ ਪਾਇ ॥	ਭੈਰ ੩, ੧੭, ੨ : ੧	੧੧੩੨
ਸਭ ਮਹਿ ਸਚਾ ਏਕੋ ਸੋਈ ਤਿਸ ਕਾ ਕੀਆ ਸਭੁ ਕਛੁ ਹੋਈ ॥	ਪ੍ਰਭਾ ਕਬ, ੩, ੩ : ੧	੧੩੫੦

ਸਭ ਮਹਿ ਸਚੁ ਦੂਜਾ ਨਹੀ ਕੋਈ ॥	ਰਾਮ ੩, ੧, ੫ : ੨	- ੮੯੦
ਸਭ ਮਹਿ ਸਬਦੁ ਵਰਤੈ ਪ੍ਰਭ ਸਾਚਾ ਕਰਮਿ ਮਿਲੈ ਬੈਆਲੰ ॥	ਮਲਾ ੧, ਅਸ ੪, ੮ : ੨	- ੧੨੭੫
ਸਭ ਮਹਿ ਗੁਪਤੁ ਵਰਤਦਾ ਗੁਰਮੁਖਿ ਪ੍ਰਗਟਾਇਆ ॥	ਰਾਮ ੩, ਵਾਰ, ੧੪ : ੨	- ੯੫੪
ਸਭ ਮਹਿ ਜਾਨਉ ਕਰਤਾ ਏਕ ॥	ਆਸਾ ੫, ੨੫, ੩ : ੧	- ੩੭੭
ਸਭ ਮਹਿ ਜੀਉ ਜੀਉ ਹੈ ਸੋਈ ਘਟਿ ਘਟਿ ਰਹਿਆ ਸਮਾਈ ॥	ਮਲਾ ੧, ਅਸ ੧, ੭ : ੧	- ੧੨੭੩
ਸਭ ਮਹਿ ਜੋਤਿ ਜੋਤਿ ਹੈ ਸੋਇ ॥	ਧਨਾ ੧, ਸੋਹ ੩, ੩ : ੧	- ੧੩
ਸਭ ਮਹਿ ਜੋਤਿ ਜੋਤਿ ਹੈ ਸੋਇ ॥	ਧਨਾ ੧, ੯, ੩ : ੧	- ੬੬੩
ਸਭ ਮਹਿ ਨਾਮੁ ਨਿਧਾਨੁ ਹੈ ਗੁਰਮੁਖਿ ਕੋ ਪਾਏ ॥	ਮਾਰੂ ੧, ਅਸ ੫, ੫ : ੩	- ੧੦੧੧
ਸਭ ਮਹਿ ਪਸਰਿਆ ਬ੍ਰਹਮ ਪਸਾਰਾ ॥	ਗਉ ਕਬ, ੨੯, ੨ : ੨	- ੩੨੯
ਸਭ ਮਹਿ ਪੂਰਿ ਰਹੇ ਪਾਰਬ੍ਰਹਮ ॥	ਗਉ ੫, ਥਿਤੀ, ੧੧ : ੭	- ੨੯੯
ਸਭ ਮਹਿ ਰਵਿਆ ਸਾਹਿਬੁ ਏਕ ॥	ਭੈਰ ੫, ੩੯, ੧*: ੨	- ੧੧੪੭
ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ॥	ਵਡ ੫, ੫, ੧ : ੨	- ੫੬੩
ਸਭ ਮਹਿ ਰਵਿ ਰਹਿਆ ਸੋ ਪ੍ਰਭੁ ਅੰਤਰਜਾਮੀ ਰਾਮ ॥	ਸੂਹੀ ੪, ਛੰਤ ੪, ੨ : ੧	- ੭੭੫
ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥	ਕਾਨ ੫, ੮, ੩ : ੧	- ੧੨੯੯
ਸਭ ਮਹਿ ਵਸੈ ਅਤੀਤੁ ਅਨਰਾਗੀ ॥	ਭੈਰ ੩, ੫, ੫ : ੨	- ੧੧੨੯
ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥	ਧਨਾ ੩, ੧, ੪ : ੧	- ੬੬੩
ਸਭ ਮਹਿ ਵਰਤੈ ਆਪਿ ਨਿਰਾਰਾ ॥	ਮਾਰੂ ੫, ਸੋਲਾ ੫, ੧ : ੨	- ੧੦੭੫
ਸਭ ਮਹਿ ਵਰਤੈ ਏਕੁ ਅਨੰਤਾ ॥	ਗਉ ੫, ੭੧*, ੨ : ੧	- ੧੭੬
ਸਭ ਮਹਿ ਵਰਤੈ ਏਕੁ ਪਰਛੰਨਾ ॥	ਮਾਰੂ ੩, ਸੋਲਾ ੮, ੧ : ੨	- ੧੦੫੧
ਸਭ ਮਹਿ ਵਰਤੈ ਏਕੋ ਸੋਇ ॥	ਰਾਮ ੧, ਓਅੰ, ੧੪ : ੭	- ੯੩੧
ਸਭ ਮਹਿ ਵਰਤੈ ਏਕੋ ਸੋਈ ॥	ਮਾਝ ੩, ਅਸ ੩੦, ੯ : ੧	- ੧੨੭
ਸਭ ਮਹਿ ਵਰਤੈ ਏਕੋ ਸੋਈ ॥	ਮਾਰੂ ੩, ਸੋਲਾ ੧੨, ੨ : ੧	- ੧੦੫੫
ਸਭ ਮਹਿ ਵਰਤੈ ਏਕੋ ਸੋਈ ਗੁਰਮੁਖਿ ਸੋਭਾ ਪਾਵਣਿਆ ॥	ਮਾਝ ੪, ਅਸ ੩੪, ੧ : ੩	- ੧੨੯
ਸਭ ਮਦ ਮਾਤੇ ਕੋਊ ਨ ਜਾਗ ॥	ਬਸੰ ਕਬ, ੨, ੧*: ੧	- ੧੧੯੩
ਸਭ ਮਧੇ ਰਵਿਆ ਮੇਰਾ ਠਾਕੁਰੁ ਦਾਨੁ ਦੇਤ ਸਭਿ ਜੀਅ ਸਮ੍ਾਰੇ ॥	ਆਸਾ ੫, ੩੬, ੨ : ੨	- ੩੭੯
ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥	ਭੈਰ ੫, ੧੫, ੩ : ੨	- ੧੧੩੯
ਸਭ ਮਿਲਿ ਸਿਰੀਰਾਗ ਵੈ ਗਾਵਹਿ ॥	ਰਾਗ, ੧,: ੪੧	- ੧੪੩੦
ਸਭ ਮੀਤ ਬੰਧਪ ਹਰਖੁ ਉਪਜਿਆ ਦੂਤ ਥਾਉ ਗਵਾਇਆ ॥	ਗਉ ੫, ਛੰਤ ੧, ੪ : ੪	- ੨੪੭
ਸਭ ਮੇਰੀ ਤਿਖਾ ਬੁਝਾਨੀ ॥	ਬਿਲਾ ੫, ੧੨੮, ੨*: ੩	- ੮੩੦
ਸਭ ਮੋਹੀ ਦੇਖਿ ਦਰਸਨੁ ਗੁਰ ਸੰਤ ਕਿਨੈ ਆਢੁ ਨ ਦਾਮੁ ਲਇਆ ॥	ਤੁਖਾ ੪, ਛੰਤ ੪, ੫ : ੨	- ੧੧੧੬
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥	ਸਲੋ ਕਬ, ੨੩੪ : ੨	- ੧੩੭੭
ਸਭ ਰਸ ਮੀਠੇ ਮੁਖਿ ਲਗਹਿ ਜਾ ਹਰਿ ਗੁਣ ਗਾਵੈ ॥	ਗਉ ੪, ੪੬, ੨ : ੨	- ੧੬੬
ਸਭ ਰਾਮੁ ਏਕੁ ਕਰਿ ਜਾਨਿਆ ॥	ਸੋਰ ਨਾਮ, ੩, ੩ : ੨	- ੬੫੭
ਸਭ ਰੋਗ ਮਿਟਾਵੇ ਨਵਾ ਨਿਰੋਆ ॥	ਸੂਹੀ ੫, ੩੯, ੨ : ੧	- ੭੪੪
ਸਭ ਲਾਥੇ ਪਾਪ ਕਮਾਤੇ ॥	ਸੋਰ ੫, ੬੦, ੨ : ੪	- ੬੨੪
ਸਭ ਵਡਿਆਈਆ ਹਰਿ ਨਾਮ ਵਿਚਿ ਹਰਿ ਗੁਰਮੁਖਿ ਧਿਆਈਐ ॥	ਬਿਲਾ ੪, ਵਾਰ, ੩ : ੧	- ੮੫੦
ਸਭਾ ਕਾਲਖ ਦਾਗਾ ਦਾਗ ॥	ਧਨਾ ੧, ੫, ੩ : ੨	- ੬੬੨
ਸਭਿ ਉਤਰੇ ਪਾਪ ਕਮਾਤੇ ॥	ਸੋਰ ੫, ੬੫, ੧ : ੨	- ੬੨੫
ਸਭਿ ਅਉਗਣ ਗੁਣੀ ਮਿਟਾਇਆ ਗੁਰੁ ਆਪੇ ਬਖਸਣਹਾਰੁ ॥	ਸਿਰੀ ੪, ਵਾਰ ੧੮ ਸ, ੩, ੨ : ੭	- ੯੦
ਸਭਿ ਅੰਦੇਸੇ ਮਿਟਿ ਗਏ ਜਮ ਕਾ ਭਉ ਛੁਟੁ ॥	ਗਉ ੪, ਵਾਰ, ੫, ੨੯ : ੨	- ੩੧੫
ਸਭਿ ਅਧ੍ਰੁਵ ਡਿਠੇ ਜੀਉ ਤਾ ਚਰਨ ਕਮਲ ਚਿਤੁ ਲਾਇਆ ॥	ਸੂਹੀ ੫, ਛੰਤ ੧੧, ੪ : ੨	- ੭੮੫
ਸਭਿ ਅਰਥਾ ਸਭਿ ਧਰਮ ਮਿਲੇ ਮਨਿ ਚਿੰਦਿਆ ਸੋ ਫਲੁ ਪਾਇਆ ਰਾਮ ॥	ਆਸਾ ੪, ਛੰਤ ੯, ੬ : ੨	- ੪੪੩
ਸਭਿ ਅਵਗਣ ਮੈ ਗੁਣੁ ਨਹੀ ਕੋਈ ॥	ਸੂਹੀ ੧, ਅਸ ੧, ੧ : ੧	- ੭੫੦
ਸਭਿ ਆਏ ਹੁਕਮਿ ਖਸਮਾਹੁ ਹੁਕਮਿ ਸਭ ਵਰਤਨੀ ॥	ਤਿਲੰ ੪, ੧, ੧ : ੧	- ੭੨੩
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥	ਕਾਨ ੪, ਵਾਰ ੬ ਸ, ੪, ੨ : ੨	- ੧੩੧੫
ਸਭਿ ਆਸਾ ਹਰਿ ਪੂਰੀਆ ਮੇਰੇ ਪਿਆਰੇ ਮਨਿ ਚਿੰਦਿਅੜਾ ਫਲੁ ਪਾਇਆ ॥	ਆਸਾ ੪, ਛੰਤ ੨੧, ੫ : ੩	- ੪੫੨
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥	ਵਡ ੪, ਵਾਰ, ੧ : ੫	- ੫੮੫

ਸਭਿ ਇਛਾ ਮਨਿ ਤਨਿ ਪੂਰੀਆ ਸਭੁ ਚੁਕਾ ਡਰੁ ਜਮ ਕੇ ॥	ਸੂਹੀ ੪, ੧, ੧ : ੨	-	੭੩੧
ਸਭਿ ਇੰਦ੍ਰੀਆ ਵਸਿ ਕਰਿ ਦਿਤੀਓ ਸਤਵੰਤਾ ਸਾੜਾ ॥	ਮਾਰੂ ੫, ਵਾਰ, ੧੦ : ੫	-	੧੦੯੭
ਸਭਿ ਸਹੀਆ ਸਹੁ ਰਾਵਣਿ ਗਈਆ ਹਉ ਦਾਧੀ ਕੈ ਦਰਿ ਜਾਵਾ ॥	ਵਡ ੧, ੧, ੧ : ੯	-	੫੫੮
ਸਭਿ ਸਖੀਆ ਪੰਚੇ ਮਿਲੇ ਗੁਰਮੁਖਿ ਨਿਜ ਘਰਿ ਵਾਸੁ ॥	ਮਲਾ ੧, ਵਾਰ ੨੭ ਸ, ੧, ੧ : ੯	-	੧੨੯੧
ਸਭਿ ਸੰਜਮ ਰਹੇ ਸਿਆਣਪਾ ॥	ਸਿਰੀ ੧, ਅਸ ੨੮, ੧੭ : ੧	-	੭੨
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥	ਆਸਾ ੧, ਸੋਦ ੨, ੩ : ੧	-	੯
ਸਭਿ ਸਤ ਸਭਿ ਤਪ ਸਭਿ ਚੰਗਿਆਈਆ ॥	ਆਸਾ ੧, ੧, ੩ : ੧	-	੩੪੯
ਸਭਿ ਸਿਆਣਪਾ ਛਡਿ ਕੈ ਗੁਰ ਕੀ ਚਰਣੀ ਪਾਹੁ ॥	ਸਿਰੀ ੫, ੭੭, ੧ : ੩	-	੪੪
ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ ॥	ਰਾਮ ਸੁੰਦ, ਸਦ, ੪ : ੬	-	੯੨੩
ਸਭਿ ਸਿਧ ਸਾਧਿਕ ਮੁਨਿ ਜਨਾ ਮਨਿ ਭਾਵਨੀ ਹਰਿ ਧਿਆਇਓ ॥	ਮਾਲੀ ੪, ੩, ੧*: ੧	-	੯੮੫
ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥	ਰਾਮ ੫, ਵਾਰ ੬ ਸ, ੫, ੧ : ੧੧	-	੯੫੯
ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੂਖ ਭੁਖ ਸਭ ਲਹਿ ਜਾਈ ॥	ਗੂਜ ੪, ੪, ੧ : ੨	-	੪੯੩
ਸਭਿ ਸੁਖ ਹਰਿ ਰਸ ਭੋਗਣੇ ਸੰਤ ਸਭਾ ਮਿਲਿ ਗਿਆਨੁ ॥	ਸਿਰੀ ੧, ੧੯, ੨ : ੨	-	੨੧
ਸਭਿ ਸੁਖ ਜਾਹਿ ਦੁਖਾ ਫੁਨਿ ਆਗੈ ॥	ਮਾਰੂ ੧, ਸੋਲਾ ੧੦, ੨ : ੨	-	੧੦੩੦
ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥	ਬਿਹਾ ੫, ੭, ੫ : ੨	-	੫੪੭
ਸਭਿ ਸੁਖ ਪਾਈ ਤਿਸ ਕੀ ਸੇਵ ॥	ਭੈਰ ੫, ੫੬, ੧*: ੨	-	੧੧੫੨
ਸਭਿ ਸੁਖ ਪਾਏ ਸਤਿਗੁਰ ਤੂਠੇ ॥	ਬਿਲਾ ੫, ੨, ੩ : ੩	-	੮੦੧
ਸਭਿ ਸੁਖ ਮਾਗੈ ਨਾਮੁ ਬਿਸਾਰੀ ॥	ਗਉ ੧, ਅਸ ੪, ੧*: ੨	-	੨੨੨
ਸਭਿ ਸੁਖ ਮੁਕਤਿ ਨਾਮ ਧੁਨਿ ਬਾਣੀ ਸਚੁ ਨਾਮੁ ਉਰ ਧਾਰੀ ॥	ਮਾਰੂ ੧, ਅਸ ੭, ੯ : ੩	-	੧੦੧੩
ਸਭਿ ਸੁਚਿ ਸੰਜਮ ਸਾਚੁ ਪਛਾਣੈ ॥	ਬਿਲਾ ੧, ਥਿਤੀ, ੧੬ : ੬	-	੮੪੦
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥	ਆਸਾ ੧, ਸੋਦ ੨, ੨ : ੧	-	੯
ਸਭਿ ਸੁਰਤੀ ਮਿਲਿ ਸੁਰਤਿ ਕਮਾਈ ॥	ਆਸਾ ੧, ੧, ੨ : ੧	-	੩੪੯
ਸਭਿ ਸੇਵਹੁ ਮੋਹਨੋ ਮਨਮੋਹਨੋ ਜਗਮੋਹਨੋ ਜਿਨਿ ਜਗਤੁ ਉਪਾਇ ਸਭੋ ਵਸਿ ਕੀਤਾ ॥	ਕਾਨ ੪, ਵਾਰ, ੧੧ : ੫	-	੧੩੧੭
ਸਭਿ ਕਹਹੁ ਮੁਖਹੁ ਹਰਿ ਹਰਿ ਹਰੇ ਹਰਿ ਹਰਿ ਹਰੇ ਹਰਿ ਬੋਲਤ ਸਭਿ ਪਾਪ ਲਹੋਗੀਆ ॥	ਕਾਨ ੪, ਵਾਰ, ੧ : ੫	-	੧੩੧੩
ਸਭਿ ਕਹਹੁ ਮੁਖਹੁ ਨਰ ਨਰਹਰੇ ਨਰ ਨਰਹਰੇ ਨਰ ਨਰਹਰੇ ਹਰਿ ਲਾਹਾ ਹਰਿ ਭਗਤਿ ਵਿਸੇਖਿਆ ॥	ਕਾਨ ੪, ਵਾਰ, ੯ : ੫	-	੧੩੧੬
ਸਭਿ ਕਹਹੁ ਮੁਖਹੁ ਰਿਖੀਕੇਸੁ ਹਰੇ ਰਿਖੀਕੇਸੁ ਹਰੇ ਜਿਤੁ ਪਾਵਹਿ ਸਭ ਫਲ ਫਲਨਾ ॥	ਕਾਨ ੪, ਵਾਰ, ੨ : ੫	-	੧੩੧੩
ਸਭਿ ਕਰਮ ਧਰਮ ਹਰਿ ਨਾਮੁ ਜਪਾਹਾ ॥	ਜੈਤ ੪, ੧੧, ੪ : ੧	-	੬੯੯
ਸਭਿ ਕਰਿ ਕਰਿ ਵੇਖੈ ਅਪਣੇ ਚਲਤਾ ॥	ਮਾਰੂ ੪, ੮, ੪ : ੨	-	੯੯੮
ਸਭਿ ਕਾਮ ਪੂਰੇ ਮਿਲਿ ਹਜੂਰੇ ਹਰਿ ਚਰਣ ਸੇਵਕਿ ਸੇਵਿਆ ॥	ਰਾਮ ੫, ਰੁਤੀ, ੬ : ੩	-	੯੨੯
ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥	ਗਉ ੪, ਵਾਰ ੧ ਸ, ੪, ੨ : ੪	-	੩੦੧
ਸਭਿ ਕਾਰਣ ਕਰਤਾ ਕਰੇ ਦੇਖੈ ਵਾਰੋ ਵਾਰ ॥	ਸਾਰ ੪, ਵਾਰ ੧੨ ਸ, ੧, ੨ : ੨	-	੧੨੪੨
ਸਭਿ ਕਾਰਣ ਕਰਤਾ ਕਰੇ ਘਟ ਅਉਘਟ ਘਟ ਥਾਪਿ ॥	ਸਾਰ ੪, ਵਾਰ ੬ ਸ, ੧, ੨ : ੪	-	੧੨੩੯
ਸਭਿ ਕਾਲੈ ਵਸਿ ਆਪਿ ਪ੍ਰਭਿ ਕੀਆ ॥	ਮਾਰੂ ੫, ਸੋਲਾ ੫, ੭ : ੨	-	੧੦੭੬
ਸਭਿ ਕਿਲਬਿਖ ਕਾਟੇ ਦੂਖ ਸਬਾਏ ॥	ਮਾਰੂ ੩, ਸੋਲਾ ੯, ੯ : ੨	-	੧੦੫੨
ਸਭਿ ਕਿਲਵਿਖ ਕਾਟੈ ਹਰਿ ਤੇਰੇ ॥	ਮਾਰੂ ੪, ੮, ੧ : ੨	-	੯੯੮
ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥	ਭੈਰ ੪, ੧, ੩ : ੨	-	੧੧੩੪
ਸਭਿ ਕੁਸਲ ਖੇਮ ਪ੍ਰਭਿ ਧਾਰੇ ॥	ਸੋਰ ੫, ੬੫, ੧*: ੧	-	੬੨੫
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸੰਮਉਲਾ ॥	ਕਾਨ ੪, ਵਾਰ, ੬ : ੫	-	੧੩੧੫
ਸਭਿ ਗੁਣ ਤੇਰੇ ਠਾਕੁਰ ਮੇਰੇ ਕਿਤੁ ਮੁਖਿ ਤੁਧੁ ਸਾਲਾਹੀ ॥	ਵਡ ੫, ਛੰਤ ੧, ੪ : ੩	-	੫੭੭
ਸਭਿ ਗੁਣ ਤੇਰੇ ਮੈ ਨਾਹੀ ਕੋਇ ॥	ਜਪੁ ੧, ੨੧ : ੫	-	੪
ਸਭਿ ਗੁਣਵੰਤੀ ਆਖੀਅਹਿ ਮੈ ਗੁਣੁ ਨਾਹੀ ਕੋਇ ॥	ਸਿਰੀ ੧, ਅਸ ੫, ੮ : ੧	-	੫੬

ਸਭਿ ਘਟ ਆਪੇ ਭੋਗਵੈ ਪਿਆਰਾ ਵਿਚਿ ਨਾਰੀ ਪੁਰਖ ਸਭੁ ਸੋਇ ॥	ਸੋਰ ੪, ੨, ੪ : ੨	- ੬੦੫
ਸਭਿ ਘਟ ਤੇਰੇ ਤੂ ਸਭਨਾ ਮਾਹਿ ॥	ਭੈਰ ੪, ੪, ੧ : ੧	- ੧੧੩੪
ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ ॥	ਵਡ ੪, ਵਾਰ ੧੫ ਸ, ੩, ੨ : ੨	- ੫੯੨
ਸਭਿ ਘਟ ਭੋਗਵੈ ਸਦਾ ਦਿਨੁ ਰਾਤੀ ਆਪੇ ਸੂਖ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧ : ੩	- ੧੦੪੮
ਸਭਿ ਘਟ ਭੋਗੈ ਹਰਿ ਰਸੁ ਪੀਵਨ ॥	ਮਾਰੂ ੧, ਸੋਲਾ ੧੧, ੩ : ੨	- ੧੦੩੧
ਸਭਿ ਘਟ ਮੇਰੇ ਹਉ ਸਭਨਾ ਅੰਦਰਿ ਜਿਸਹਿ ਖੁਆਈ ਤਿਸੁ ਕਉਣੁ ਕਹੈ ॥	ਰਾਮ ੩, ਵਾਰ ੧੨ ਸ, ੧, ੧ : ੭	- ੯੫੨
ਸਭਿ ਚਵਹਿ ਹਰਿ ਹਰਿ ਨਾਮੁ ਕਰਤੇ ਅਸੰਖ ਅਗਣਤ ਹਰਿ ਧਿਆਵਏ ॥	ਤੁਖਾ ੪, ਛੰਤ ੩, ੩ : ੩	- ੧੧੧੫
ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥	ਕਾਨ ੪, ਵਾਰ, ੪ : ੫	- ੧੩੧੪
ਸਭਿ ਜਨਮ ਜਨਮ ਦੁਖ ਲਾਥੇ ॥	ਸੋਰ ੫, ੫੫, ੪ : ੨	- ੬੨੨
ਸਭਿ ਜਪ ਸਭਿ ਤਪ ਸਭ ਚਤੁਰਾਈ ॥	ਆਸਾ ੧, ਅਸ ੨, ੧ : ੧	- ੪੧੨
ਸਭਿ ਜਾਇ ਮਿਲਹੁ ਸਤਿਗੁਰੂ ਕਉ ਮੇਰੀ ਜਿੰਦੁੜੀਏ ਜੋ ਹਰਿ ਹਰਿ ਨਾਮੁ ਦ੍ਰਿੜਾਵੈ ਰਾਮ ॥	ਬਿਹਾ ੪, ੫, ੨ : ੧	- ੫੪੦
ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥	ਗੂਜ ੪, ਅਸ ੧, ੩ : ੨	- ੫੦੭
ਸਭਿ ਜਾਚਿਕ ਪ੍ਰਭ ਤੁਮ੍ ਦਇਆਲ ॥	ਬਸੰ ੫, ੪, ੧ : ੩	- ੧੧੮੧
ਸਭਿ ਜਾਚਿਕ ਪ੍ਰਭ ਦੇਵਨਹਾਰ ॥	ਭੈਰ ੫, ੪੧, ੩ : ੧	- ੧੧੪੭
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥	ਆਸਾ ੪, ਸੋਪੁ ੧, ੧ : ੩	- ੧੦
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥	ਆਸਾ ੪, ਸੋਦ ੨, ੧ : ੩	- ੩੪੮
ਸਭਿ ਜੀਅ ਤੇਰੇ ਤੂ ਸਭਸ ਦਾ ਤੂ ਸਭ ਛਡਾਹੀ ॥	ਗਉ ੪, ਵਾਰ, ੪ : ੫	- ੩੦੨
ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥	ਧਨਾ ੪, ੧੩, ੩ : ੨	- ੬੭੦
ਸਭਿ ਜੀਅ ਤੇਰੇ ਤੂੰ ਵਰਤਦਾ ਮੇਰੇ ਹਰਿ ਪ੍ਰਭ ਤੂੰ ਜਾਣਹਿ ਜੋ ਜੀਇ ਕਮਾਈਐ ਰਾਮ ॥	ਬਿਹਾ ੪, ੬, ੧ : ੧	- ੫੪੧
ਸਭਿ ਜੀਅ ਤੇਰੇ ਪ੍ਰਭੂ ਮੇਰੇ ਕਰਿ ਕਿਰਪਾ ਸਭ ਰੇਣ ਥੀਵਾ ॥	ਰਾਮ ੫, ਛੰਤ ੩, ੩ : ੫	- ੯੨੬
ਸਭਿ ਜੀਅ ਭਏ ਕਿਰਪਾਲਾ ॥	ਸੋਰ ੫, ੬੪, ੩ : ੨	- ੬੨੫
ਸਭਿ ਜੀਅ ਭਏ ਦਇਆਲਾ ॥	ਸੋਰ ੫, ੫੪, ੧ : ੪	- ੬੨੨
ਸਭਿ ਜੁਗ ਤੇਰੇ ਕੀਤੇ ਹੋਏ ॥	ਬਸੰ ੩, ੧੫, ੧ : ੧	- ੧੧੭੬
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥	ਬਿਹਾ ੪, ਵਾਰ, ੧੬ : ੫	- ੫੫੫
ਸਭਿ ਤੀਰਥ ਬਰਤ ਜਗ੍ ਪੁੰਨ ਕੀਏ ਹਿਵੈ ਗਾਲਿ ਗਾਲਿ ਤਨੁ ਛੀਜੈ ॥	ਕਲਿ ੪, ਅਸ ੩, ੭ : ੧	- ੧੩੨੫
ਸਭਿ ਤੀਰਥ ਵਰਤ ਜਗ ਪੁੰਨ ਤੁੋਲਾਹਾ ॥	ਜੈਤ ੪, ੧੧, ੩ : ੧	- ੬੯੯
ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥	ਧਨਾ ੪, ੧੩, ੨ : ੨	- ੬੭੦
ਸਭਿ ਤੁਝੈ ਧਿਆਵਹਿ ਜੀਅ ਜੰਤ ਹਰਿ ਸਾਰਗ ਪਾਣਾ ॥	ਸਿਰੀ ੪, ਵਾਰ, ੪ : ੩	- ੮੪
ਸਭਿ ਤੁਧੈ ਨੋ ਆਰਾਧਦੇ ਦਾਨੁ ਦੇਹਿ ਪਿਆਰੇ ॥	ਕਾਨ ੪, ਵਾਰ ੧੪ ਸ, ੪, ੨ : ੨	- ੧੩੧੮
ਸਭਿ ਤੁਧੈ ਨੋ ਸਾਲਾਹਦੇ ਦਰਿ ਗੁਰਮੁਖਾ ਨੋ ਪਰਗਾਸਿ ॥	ਸਿਰੀ ੪, ਵਾਰ, ੯ : ੫	- ੮੬
ਸਭਿ ਤੁਧੈ ਪਾਸਹੁ ਮੰਗਦੇ ਨਿਤ ਕਰਿ ਅਰਦਾਸਿ ॥	ਸਿਰੀ ੪, ਵਾਰ, ੯ : ੨	- ੮੬
ਸਭਿ ਤੇਰੇ ਚੋਜ ਵਿਡਾਣ ਸਭੁ ਤੇਰਾ ਕਾਰਣੋ ॥	ਰਾਮ ੫, ਵਾਰ, ੧੩ : ੮	- ੯੬੩
ਸਭਿ ਤੇਰੇ ਜੰਤ ਤੇਰੇ ਸਭਿ ਜੀਆ ॥	ਮਾਰੂ ੩, ਸੋਲਾ ੧੮, ੧੬ : ੨	- ੧੦੬੨
ਸਭਿ ਥਾਨ ਦੇਖੇ ਨੈਣ ਅਲੋਇ ॥	ਰਾਮ ੫, ਅਸ ੪, ੮ : ੧	- ੯੧੫
ਸਭਿ ਦਾਲਿਦ ਭੰਜਿ ਦੁਖ ਦਾਲ ॥	ਨਟ ੪, ੭, ੧*: ੩	- ੯੭੭
ਸਭਿ ਦੁਖ ਭੁਖ ਰੋਗ ਗਏ ਹਰਿ ਸੇਵਕ ਕੇ ਸਭਿ ਜਨ ਕੇ ਬੰਧਨ ਤੋੜੀਐ ॥	ਬਿਹਾ ੪, ਵਾਰ, ੪ : ੪	- ੫੫੦
ਸਭਿ ਦੁਖ ਮੇਟੇ ਸਾਚੈ ਨਾਈ ॥	ਆਸਾ ੧, ਅਸ ੨, ੬ : ੪	- ੪੧੨
ਸਭਿ ਦੁਖ ਮੇਟੇ ਮਾਰਗਿ ਪਾਏ ॥	ਮਾਰੂ ੧, ਸੋਲਾ ੯, ੧੧ : ੨	- ੧੦੨੯
ਸਭਿ ਦੂਖ ਸਖਾਈ ਗੁਣਹ ਬੀਨ ॥	ਬਸੰ ੧, ਅਸ ੨, ੩ : ੪	- ੧੧੮੮
ਸਭਿ ਦੂਖ ਬਿਨਾਸੇ ਰਾਮ ਰਾਇ ॥	ਬਸੰ ੧, ੫, ੩ : ੪	- ੧੧੬੯
ਸਭਿ ਧੰਨੁ ਕਹਹੁ ਗੁਰੁ ਸਤਿਗੁਰੂ ਗੁਰੁ ਸਤਿਗੁਰੂ ਜਿਤੁ ਮਿਲਿ ਹਰਿ ਪੜਦਾ ਕਜਿਆ ॥	ਕਾਨ ੪, ਵਾਰ, ੭ : ੫	- ੧੩੧੬
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥	ਆਸਾ ੪, ਸੋਪੁ ੧, ੧ : ੨	- ੧੦
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥	ਆਸਾ ੪, ਸੋਦ ੨, ੧ : ੨	- ੩੪੮

ਸਭੁ ਇਕੋ ਹੁਕਮੁ ਵਰਤਦਾ ਮੰਨਿਐ ਸੁਖੁ ਪਾਈ ॥	ਰਾਮ ੩, ਵਾਰ, ੩ : ੫	-	੯੪੮
ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥	ਰਾਮੁ ੩, ਵਾਰ, ੬ : ੩	-	੯੪੯
ਸਭੁ ਸਚੁ ਦਿਖਾਲੇ ਤਾ ਸਚਿ ਸਮਾਇ ॥	ਬਿਲਾ ੩, ੭, ੩ : ੪	-	੭੯੭
ਸਭੁ ਸਚੁ ਨਦਰੀ ਆਇਆ ਜਉ ਆਤਮ ਭਇਆ ਉਦਾਸੁ ॥	ਮਾਰੂ ਕਬ, ੩, ੩ : ੨	-	੧੧੦੩
ਸਭੁ ਸਚੁ ਵਰਤੈ ਸਚੋ ਬੋਲੈ ਜੋ ਸਚੁ ਕਰੈ ਸੁ ਹੋਈ ॥	ਸੂਹੀ ੩, ਛੰਤ ੩, ੩ : ੩	-	੭੬੯
ਸਭੁ ਸਚੋ ਸਚੁ ਵਰਤਦਾ ਸਚੁ ਸਿਰਜਣਹਾਰਾ ॥	ਮਾਰੂ ੩, ਵਾਰ, ੧ : ੫	-	੧੦੮੭
ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ ॥	ਮਾਰੂ ੩, ਵਾਰ, ੧੮ : ੪	-	੧੦੯੨
ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥	ਰਾਮ ੩, ਵਾਰ, ੬ : ੫	-	੯੪੯
ਸਭੁ ਸਚੋ ਸਚੁ ਵਰਤਦਾ ਜਿਸੁ ਭਾਵੈ ਤਿਸੈ ਬੁਝਾਇ ਜੀਉ ॥	ਸਿਰੀ ੧, ਅਸ ੨੮, ੨੦ : ੩	-	੭੩
ਸਭੁ ਸਫਲਿਓ ਜਨਮੁ ਤਿਨਾ ਦਾ ਗੁਰਮੁਖਿ ਜਿਨਾ ਮਨੁ ਜਿਣਿ ਪਾਸਾ ਢਾਲਿਆ ॥	ਸਿਰੀ ੪, ਛੰਤ ੧, ੩ : ੪	-	੭੮
ਸਭੁ ਹਰਾਮੁ ਜੇਤਾ ਕਿਛੁ ਖਾਇ ॥	ਮਾਝ ੧, ਵਾਰ ੧੦ ਸ, ੧, ੧ : ੪	-	੧੪੨
ਸਭੁ ਹੁਕਮੋ ਵਰਤੈ ਹੁਕਮਿ ਸਮਾਇ ॥	ਬਸੰ ੧, ਅਸ ੨, ੭ : ੩	-	੧੧੮੮
ਸਭੁ ਹੈ ਸਚਾ ਜੇ ਸਚੇ ਭਾਵੈ ॥	ਮਾਝ ੩, ਅਸ ੭, ੫ : ੧	-	੧੧੩
ਸਭੁ ਹੈ ਬ੍ਰਹਮੁ ਬ੍ਰਹਮੁ ਹੈ ਪਸਰਿਆ ਮਨਿ ਬੀਜਿਆ ਖਾਵਾਰੇ ॥	ਨਟ ੪, ਅਸ ੪, ੬ : ੧	-	੯੮੨
ਸਭੁ ਕਛੁ ਉਸ ਕਾ ਓਹੁ ਕਰਨੈਹਾਰੁ ॥	ਗਉ ੫, ਸੁਖ ੧੨, ੭ : ੪	-	੨੭੯
ਸਭੁ ਕਛੁ ਜਾਨੈ ਆਤਮ ਕੀ ਰਹਤ ॥	ਗਉ ੫, ਸੁਖ ੫, ੮ : ੬	-	੨੬੯
ਸਭੁ ਕਛੁ ਤਿਸ ਕੈ ਵਸਿ ਦੂਜੀ ਨਾਹਿ ਜਾਇ ॥	ਸਲੋ ੫, ੭ : ੫	-	੧੪੨੫
ਸਭੁ ਕਛੁ ਵਰਤੈ ਤਿਸ ਕਾ ਕੀਆ ॥	ਗਉ ੫, ਸੁਖ ੧੩, ੮ : ੫	-	੨੮੦
ਸਭੁ ਕਰਣਾ ਕਿਰਤੁ ਕਰਿ ਲਿਖੀਐ ਕਰਿ ਕਰਿ ਕਰਤਾ ਕਰੇ ਕਰੇ ॥	ਸਾਰ ੪, ਵਾਰ ੩ ਸ, ੧, ੨ : ੫	-	੧੨੩੮
ਸਭੁ ਕਰਤਾ ਸਭੁ ਭੁਗਤਾ ॥	ਗੋਂਡ ੫, ੧, ੧ : ੧	-	੮੬੨
ਸਭੁ ਕਾਜੁ ਹਮਾਰਾ ਹੋਇਆ ॥	ਸੋਰ ੫, ੭੨, ੧ : ੨	-	੬੨੭
ਸਭੁ ਕਿਹੁ ਤੇਰੈ ਵਸਿ ਹੈ ਤੂ ਸਚਾ ਸਾਹੁ ॥	ਬਿਹਾ ੪, ਵਾਰ, ੨੦ : ੧	-	੫੫੬
ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥	ਪ੍ਰਭਾ ੧, ਅਸ ੨, ੧ : ੪	-	੧੩੪੨
ਸਭੁ ਕਿਛੁ ਅਪੁਨਾ ਕਰਿ ਕਰਿ ਰਾਖਿਆ ਖਿਨ ਮਹਿ ਭਇਆ ਪਰਾਇਆ ॥	ਸਿਰੀ ੧, ਪਹ ੨, ੩ : ੪	-	੭੬
ਸਭੁ ਕਿਛੁ ਆਪੇ ਆਪਿ ਆਪਿ ਉਪੰਨਿਆ ॥	ਰਾਮ ੫, ਵਾਰ, ੨੦ : ੩	-	੯੬੫
ਸਭੁ ਕਿਛੁ ਆਪੇ ਆਪਿ ਹੈ ਆਪੇ ਦੇਇ ਵਡਿਆਈ ॥	ਰਾਮ ੩, ਵਾਰ, ੧੪ : ੫	-	੯੫੪
ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ ॥	ਰਾਮ ੩, ਵਾਰ, ੧ : ੨	-	੯੪੭
ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥	ਰਾਮ ੩, ਵਾਰ, ੫ : ੪	-	੯੪੯
ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥	ਸਿਰੀ ੩, ੬੩, ੪ : ੧	-	੩੯
ਸਭੁ ਕਿਛੁ ਆਪੇ ਆਪਿ ਕਰਾਏ ॥	ਮਾਰੂ ੩, ਸੋਲਾ ੧੭, ੧੪ : ੧	-	੧੦੬੧
ਸਭੁ ਕਿਛੁ ਆਪੇ ਆਪਿ ਦੂਜਾ ਕਹਾ ਕੇਹੁ ॥	ਜੈਤ ੫, ਵਾਰ, ੨੦ : ੨	-	੭੧੦
ਸਭੁ ਕਿਛੁ ਆਪੇ ਆਪਿ ਬੇਅੰਤ ਅਪਾਰਿਆ ॥	ਗੂਜ ੫, ਵਾਰ, ੧੯ : ੭	-	੫੨੩
ਸਭੁ ਕਿਛੁ ਆਪੇ ਆਪਿ ਵਰਤੈ ਗੁਰਮੁਖਿ ਤਨੁ ਮਨੁ ਭੀਜੈ ਹੇ ॥	ਮਾਰੂ ੩, ਸੋਲਾ ੬, ੯ : ੩	-	੧੦੪੯
ਸਭੁ ਕਿਛੁ ਆਪੇ ਆਪਿ ਵਰਤੈ ਨਾਨਕ ਨਾਮਿ ਵਡਿਆਈ ॥	ਰਾਮ ੩, ਅਸ ੩, ੨੧ : ੧	-	੯੧੦
ਸਭੁ ਕਿਛੁ ਇਸ ਕਾ ਇਹੁ ਕਰਨੈ ਜੋਗੁ ॥	ਗੋਂਡ ੫, ੨੧, ੨ : ੪	-	੮੬੮
ਸਭੁ ਕਿਛੁ ਸਚੋ ਸਚੁ ਹੈ ਗੁਰਿ ਸੋਝੀ ਪਾਈ ॥	ਰਾਮ ੩, ਵਾਰ, ੧੬ : ੫	-	੯੫੫
ਸਭੁ ਕਿਛੁ ਸਾਚਾ ਆਪੇ ਆਪੈ ॥	ਗਉ ੩, ੨੩, ੧ : ੪	-	੧੫੮
ਸਭੁ ਕਿਛੁ ਸਾਚਾ ਸਾਚਾ ਹੈ ਸੋਇ ॥	ਧਨਾ ੩, ੭, ੪ : ੧	-	੬੬੫
ਸਭੁ ਕਿਛੁ ਸੁਣਦਾ ਵੇਖਦਾ ਕਿਉ ਮੁਕਰਿ ਪਇਆ ਜਾਇ ॥	ਸਿਰੀ ੩, ੫੬, ੪ : ੧	-	੩੬
ਸਭੁ ਕਿਛੁ ਹਰਿ ਕਾ ਖੇਲੁ ਹੈ ਗੁਰਮੁਖਿ ਕਿਸੈ ਬੁਝਾਈ ॥	ਰਾਮ ੩, ਵਾਰ, ੧੩ : ੫	-	੯੫੩
ਸਭੁ ਕਿਛੁ ਹੁਕਮੇ ਆਵਦਾ ਸਭੁ ਕਿਛੁ ਹੁਕਮੇ ਜਾਇ ॥	ਬਿਹਾ ੪, ਵਾਰ ੨੧ ਸ, ੩, ੧ : ੧	-	੫੫੬
ਸਭੁ ਕਿਛੁ ਕਰਤੇ ਹਥਿ ਕਾਰਣੁ ਜੋ ਕਰੈ ॥	ਗੂਜ ੫, ਵਾਰ ੨੦ ਸ, ੫, ੧ : ੫	-	੫੨੩
ਸਭੁ ਕਿਛੁ ਕੀਤਾ ਤੇਰਾ ਵਰਤੈ ਸਦਾ ਸਦਾ ਤੇਰੀ ਆਸ ॥	ਆਸਾ ੫, ੪੬, ੩ : ੨	-	੩੮੨
ਸਭੁ ਕਿਛੁ ਕੀਤਾ ਤੇਰਾ ਵਰਤੈ ਕਿਆ ਹਮ ਬਾਲ ਗੁਪਾਲਾ ॥	ਸੋਰ ੫, ੧, ੪ : ੨	-	੬੦੮
ਸਭੁ ਕਿਛੁ ਘਰ ਹੀ ਮਾਹਿ ਹੈ ਵਡਭਾਗੀ ਲੀਤਾ ॥	ਰਾਮ ੩, ਵਾਰ, ੧੮ : ੩	-	੯੫੫
ਸਭੁ ਕਿਛੁ ਜਾਣੈ ਜਾਣੁ ਬੁਝਿ ਵੀਚਾਰਦਾ ॥	ਗੂਜ ੫, ਵਾਰ, ੪ : ੪	-	੫੧੯

ਸਭੁ ਕਿਛੁ ਜਾਣੈ ਮੇਰੇ ਜੀਅ ਕਾ ਪ੍ਰੀਤਮੁ ਬਿਸਰਿ ਗਏ ਬਕਬਾਇਆ ॥	ਮਾਰੂ ੫, ੧੫, ੪*: ੨	੧੦੦੩
ਸਭੁ ਕਿਛੁ ਤਾ ਕਾ ਕਾਂਢੀਐ ਥੋਰਾ ਅਰੁ ਮੂਚਾ ॥	ਆਸਾ ੫, ੧੧੭, ੧ : ੨	੪੦੦
ਸਭੁ ਕਿਛੁ ਤਿਸ ਕਾ ਓਹੁ ਕਰਨੈ ਜੋਗੁ ॥	ਗਉ ੫, ਸੁਖ ੧੫, ੭ : ੫	੨੮੩
ਸਭੁ ਕਿਛੁ ਤਿਸ ਕੈ ਗ੍ਰਿਹ ਮਹਿ ਆਇਆ ॥	ਟੋਡੀ ੫, ੧੭, ੪ : ੨	੭੧੫
ਸਭੁ ਕਿਛੁ ਤਿਸ ਕੈ ਵਸਿ ਨ ਕੋਈ ਬਾਹਰਾ ॥	ਗੂਜ ੫, ਵਾਰ, ੧੭ : ੫	੫੨੨
ਸਭੁ ਕਿਛੁ ਤਿਸ ਤੇ ਹੋਇਆ ਜਿਉ ਤਿਸੈ ਦੀ ਰਜਾਇ ॥	ਸਲੋ ੪, ੨੪ : ੫	੧੪੨੩
ਸਭੁ ਕਿਛੁ ਤਿਸੁ ਸੁਝੈ ਹਾਂ ॥	ਆਸਾ ੫, ੧੬੨, ੩ : ੪	੪੧੦
ਸਭੁ ਕਿਛੁ ਤੁਮ ਤੇ ਤੂੰ ਅੰਤਰਜਾਮੀ ॥	ਗਉ ੫, ੧੩੫, ੧ : ੨	੧੯੩
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥	ਬਿਲਾ ੫, ੪੨, ੪ : ੧	੮੧੧
ਸਭੁ ਕਿਛੁ ਤੁਮ੍ਰੈ ਹਾਥਿ ਪ੍ਰਭ ਆਪਿ ਕਰੇ ਕਰਾਏ ॥	ਸੂਹੀ ੫, ੪੧, ੪ : ੧	੭੪੫
ਸਭੁ ਕਿਛੁ ਤੇਰਾ ਖੇਲੁ ਹੈ ਸਚੁ ਸਿਰਜਣਹਾਰਾ ॥	ਰਾਮ ੩, ਵਾਰ, ੪ : ੪	੯੪੮
ਸਭੁ ਕਿਛੁ ਤੇਰਾ ਤੂ ਅੰਤਰਜਾਮੀ ਤੂ ਸਭਨਾ ਕਾ ਪ੍ਰਭੁ ਸੋਈ ॥	ਸੋਰ ੪, ੯, ੫ : ੧	੬੦੮
ਸਭੁ ਕਿਛੁ ਤੇਰਾ ਤੂ ਕਰਣੈਹਾਰੁ ॥	ਭੈਰ ੫, ੪੭, ੩ : ੩	੧੧੪੯
ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥	ਸੂਹੀ ੫, ਛੰਤ ੬, ੪ : ੪	੭੮੧
ਸਭੁ ਕਿਛੁ ਤੇਰੈ ਨਾਲਿ ਹੈ ਸਤਿਗੁਰਿ ਦੀਆ ਦਿਖਾਇ ॥	ਸਲੋ ੩, ੫੬ : ੨	੧੪੨੦
ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥	ਰਾਮ ੫, ਵਾਰ, ੧੮ : ੪	੯੬੫
ਸਭੁ ਕਿਛੁ ਦੇਖੈ ਤਿਸੈ ਕਾ ਜਿਨਿ ਕੀਆ ਤਨੁ ਸਾਜਿ ॥	ਬਿਹਾ ੪, ਵਾਰ ੭ ਸ, ੪, ੨ : ੩	੫੫੧
ਸਭੁ ਕਿਛੁ ਦੇ ਰਹਿਆ ਹਰਿ ਦੇਵਣਹਾਰਾ ॥	ਆਸਾ ੫, ਛੰਤ ੧੩, ੨ : ੨	੪੬੧
ਸਭੁ ਕਿਛੁ ਪੂਰਾ ਹਿਰਦੈ ਨਾਮੁ ॥	ਗਉ ੫, ੧੧੪, ੧ : ੨	੧੮੮
ਸਭੁ ਕਿਛੁ ਪ੍ਰਭ ਕਾ ਪ੍ਰਭ ਕੀਆ ਜਾਈ ਜੀਉ ॥	ਗਉ ੫, ੧੬੮*, ੨ : ੩	੨੧੭
ਸਭੁ ਕਿਛੁ ਬਹੁਤੋ ਬਹੁਤੁ ਉਪਾਇਆ ॥	ਮਾਝ ੫, ੩੪, ੨ : ੧	੧੦੪
ਸਭੁ ਕਿਛੁ ਮੈਂ ਸਭੁ ਕਿਛੁ ਪਾਇਆ ਨਾਮੁ ਧਿਆਈ ਰਾਮ ॥	ਆਸਾ ੫, ਛੰਤ ੧, ੩ : ੨	੪੫੨
ਸਭੁ ਕਿਛੁ ਵਸਗਤਿ ਸਾਹਿਬੈ ਆਪੇ ਕਰਣ ਕਰੇਵ ॥	ਸਿਰੀ ੫, ੭੫, ੩ : ੩	੪੪
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥	ਆਸਾ ੫, ਛੰਤ ੧੨, ੪ : ੨	੪੬੧
ਸਭੁ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤੈ ॥	ਗਉ ੪, ਵਾਰ, ੨੪ : ੩	੩੧੪
ਸਭੁ ਕੀਤਾ ਤੇਰਾ ਵਰਤਦਾ ਤੂੰ ਅੰਤਰਜਾਮੀ ॥	ਗਉ ੪, ੫੦, ੪ : ੧	੧੬੭
ਸਭੁ ਕੋਊ ਕਹੈ ਜਾਸੁ ਕੀ ਬਾਤਾ ॥	ਗਉ ਕਬ, ਅਸ ੩੮, ੪ : ੧	੩੩੦
ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥	ਸਿਰੀ ੧, ਅਸ ੧੪, ੬ : ੧	੬੨
ਸਭੁ ਕੋਇ ਮੀਠਾ ਮੰਗਿ ਦੇਖੈ ਖਸਮ ਭਾਵੈ ਸੋ ਕਰੇ ॥	ਵਡ ੧, ਛੰਤ ੧, ੪ : ੩	੫੬੬
ਸਭੁ ਕੋ ਆਸੈ ਤੇਰੀ ਬੈਠਾ ॥	ਮਾਝ ੫, ੯, ੩ : ੧	੯੭
ਸਭੁ ਕੋ ਆਖੈ ਆਪਣਾ ਜਿਸੁ ਨਾਹੀ ਸੋ ਚੁਣਿ ਕਢੀਐ ॥	ਆਸਾ ੧, ਵਾਰ, ੧੯ : ੧	੪੭੩
ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥	ਸੋਰ ੧, ਅਸ ੪, ੯ : ੧	੬੩੭
ਸਭੁ ਕੋ ਆਖੈ ਬਹੁਤੁ ਬਹੁਤੁ ਘਟਿ ਨ ਆਖੈ ਕੋਇ ॥	ਸਿਰੀ ੧, ੩, ੩ : ੧	੧੫
ਸਭੁ ਕੋ ਆਖੈ ਬਹੁਤੁ ਬਹੁਤੁ ਲੈਣੈ ਕੈ ਵੀਚਾਰਿ ॥	ਸਿਰੀ ੧, ਅਸ ੧, ੭ : ੧	੫੩
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥	ਬਿਲਾ ੪, ਵਾਰ, ੨ : ੨	੮੪੯
ਸਭੁ ਕੋਈ ਹੈ ਖਸਮ ਕਾ ਖਸਮਹੁ ਸਭੁ ਕੋ ਹੋਇ ॥	ਸਾਰ ੪, ਵਾਰ ੧੮ ਸ, ੪, ੧ : ੧	੧੨੪੪
ਸਭੁ ਕੋਈ ਚਲਨ ਕਹਤ ਹੈ ਊਹਾਂ ॥	ਭੈਰ ਕਬ, ੧੬, ੧*: ੧	੧੧੬੧
ਸਭੁ ਕੋਈ ਦੇਖੈ ਪਤੀਆਇ ॥	ਭੈਰ ਨਾਮ, ੧੦, ੧੮ : ੨	੧੧੬੬
ਸਭੁ ਕੋ ਸਚਿ ਸਮਾਵੈ ॥	ਆਸਾ ੧, ਵਾਰ ੧੩ ਸ, ੧, ੨ : ੨	੪੭੦
ਸਭੁ ਕੋ ਸਚੇ ਹਰਿ ਜੀਉ ਤੇਰਾ ॥	ਮਾਝ ੩, ਅਸ ੨੨, ੩ : ੧	੧੨੨
ਸਭੁ ਕੋ ਜਮ ਕੇ ਚੀਰੇ ਵਿਚਿ ਹੈ ਜੇਤਾ ਸਭੁ ਆਕਾਰੁ ॥	ਬਿਲਾ ੪, ਵਾਰ ੫ ਸ, ੩, ੨ : ੨	੮੫੧
ਸਭੁ ਕੋ ਤਿਸੁ ਮੰਨੇ ਹਾਂ ॥	ਆਸਾ ੫, ੧੬੦, ੨ : ੪	੪੧੦
ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥	ਧਨਾ ੪, ੧੩, ੩ : ੧	੬੭੦
ਸਭੁ ਕੋ ਤੇਰਾ ਤੂੰ ਸਭਸੁ ਦਾ ਤੂੰ ਸਭਨਾ ਰਾਸਿ ॥	ਸਿਰੀ ੪, ਵਾਰ, ੯ : ੧	੮੬
ਸਭੁ ਕੋ ਤੇਰਾ ਤੂੰ ਸਭਨਾ ਕਾ ਸੋਇ ॥	ਗਉ ੧, ੨, ੪ : ੨	੧੫੧
ਸਭੁ ਕੋ ਤੇਰਾ ਤੂ ਸਭਨਾ ਕਾ ਹਉ ਤੇਰਾ ਤੂ ਹਮਾਰਾ ॥	ਸੂਹੀ ੩, ਛੰਤ ੧, ੩ : ੫	੭੬੮
ਸਭੁ ਕੋ ਤੇਰਾ ਤੂੰ ਸਭਨਾ ਕਾ ਮੇਰੇ ਕਰਤੇ ਤੁਧੁ ਸਭਨਾ ਸਿਰਿ ਲਿਖਿਆ ਲੇਖੁ ॥	ਸੂਹੀ ੪, ੧੩, ੩ : ੧	੭੩੫

ਸਭੁ ਕੋ ਤੇਰਾ ਭਗਤੁ ਕਹਾਏ ॥	ਮਾਝ ੩, ਅਸ ੨੨, ੨ : ੧	-	੧੨੨
ਸਭੁ ਕੋ ਤੇਰੈ ਵਸਿ ਅਗਮ ਅਗੋਚਰਾ ॥	ਰਾਮ ੫, ਵਾਰ, ੧੦ : ੭	-	੯੬੨
ਸਭੁ ਕੋ ਨਥੈ ਨਥਿਆ ਬਖਸੇ ਤੋੜੇ ਨਥ ॥	ਮਲਾ ੧, ਵਾਰ ੨੪ ਸ, ੧, ੧ : ੬	-	੧੨੮੯
ਸਭੁ ਕੋ ਨਿਵੈ ਆਪ ਕਉ ਪਰ ਕਉ ਨਿਵੈ ਨ ਕੋਇ ॥	ਆਸਾ ੧, ਵਾਰ ੧੪ ਸ, ੧, ੧ : ੫	-	੪੭੦
ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ ॥	ਆਸਾ ੧, ਵਾਰ ੧੧ ਸ, ੧, ੨ : ੯	-	੪੬੯
ਸਭੁ ਕੋ ਬੀਜੇ ਆਪਣੇ ਭਲੇ ਨੋ ਹਰਿ ਭਾਵੈ ਸੋ ਖੇਤੁ ਜਮਾਇਆ ॥	ਗਉ ੪, ਵਾਰ ੯ ਸ, ੪, ੧ : ੩	-	੩੦੪
ਸਭੁ ਕੋ ਬੋਲੈ ਆਪਣ ਭਾਣੈ ॥	ਮਾਰੂ ੧, ਸੋਲਾ ੧੨, ੧੧ : ੧	-	੧੦੩੩
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥	ਕੇਦਾ ੪, ੧, ੧ : ੨	-	੧੧੧੮
ਸਭੁ ਕੋ ਭਰਿਆ ਫੂਕਿ ਆਖਣਿ ਕਹਣਿ ਨ ਥੰਮ੍ਹੀਐ ॥	ਸਾਰ ੪, ਵਾਰ ੧੯ ਸ, ੧, ੨ : ੩	-	੧੨੪੪
ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥	ਧਨਾ ੫, ੩, ੩ : ੧	-	੬੭੧
ਸਭੁ ਕੋ ਲੇਖੇ ਵਿਚਿ ਹੈ ਮਨਮੁਖੁ ਅਹੰਕਾਰੀ ॥	ਸਾਰ ੪, ਵਾਰ, ੨੭ : ੧	-	੧੨੪੭
ਸਭੁ ਕੋ ਵਸਗਤਿ ਕਰਿ ਲਇਓਨੁ ਬਿਨੁ ਨਾਵੈ ਖਾਕੁ ਰਲਿਆ ॥	ਸਿਰੀ ੫, ੭੨, ੩ : ੨	-	੪੨
ਸਭੁ ਕੋ ਵਣਜੁ ਕਰੇ ਵਾਪਾਰਾ ॥	ਮਾਰੂ ੩, ਸੋਲਾ ੨੦, ੧੧ : ੧	-	੧੦੬੪
ਸਭੁ ਖੇਲੁ ਤਮਾਸਾ ਤੇਰੀ ਵਡਿਆਈ ॥	ਮਾਰੂ ੩, ਸੋਲਾ ੧੮, ੨ : ੨	-	੧੦੬੧
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥	ਆਸਾ ਨਾਮ, ੧, ੧*: ੧	-	੪੮੫
ਸਭੁ ਜਗਜੀਵਨੁ ਜਗਿ ਆਪਿ ਹੈ ਨਾਨਕ ਜਲੁ ਜਲਹਿ ਸਮਾਇ ॥	ਸਿਰੀ ੪, ੬੮, ੪ : ੩	-	੪੧
ਸਭੁ ਜਗੁ ਆਨਿ ਤਨਾਇਓ ਤਾਨਾਂ ॥	ਆਸਾ ਕਬ, ੩੬, ੧*: ੨	-	੪੮੪
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ ॥	ਵਡ ੩, ਅਲਾ ੨, ੨ : ੧	-	੫੮੩
ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ ॥	ਵਡ ੩, ਅਲਾ ੨, ੨ : ੬	-	੫੮੩
ਸਭੁ ਜਗੁ ਸਾਚਾ ਜਾ ਸਚ ਮਹਿ ਰਾਤੇ ॥	ਗਉ ੫, ੯੧, ੧*: ੧	-	੧੮੩
ਸਭੁ ਜਗੁ ਹਾਰੈ ਸੋ ਜਿਣੈ ਗੁਰ ਸਬਦੁ ਵੀਚਾਰਾਂ ॥	ਆਸਾ ੧, ਅਸ ੨੨, ੫ : ੨	-	੪੨੨
ਸਭੁ ਜਗੁ ਹੈ ਤਿਸ ਹੀ ਕੈ ਚੀਰੈ ॥	ਮਾਰੂ ੩, ਸੋਲਾ ੫, ੧ : ੨	-	੧੦੪੮
ਸਭੁ ਜਗੁ ਕਾਜਲ ਕੋਠੜੀ ਤਨੁ ਮਨੁ ਦੇਹ ਸੁਆਹਿ ॥	ਸਿਰੀ ੧, ਅਸ ੧੬, ੭ : ੨	-	੬੪
ਸਭੁ ਜਗੁ ਕਾਲੈ ਵਸਿ ਹੈ ਬਾਧਾ ਦੂਜੈ ਭਾਇ ॥	ਗਉ ੩, ੩੬, ੧ : ੧	-	੧੬੨
ਸਭੁ ਜਗੁ ਖੇਲੁ ਰਚਾਇਓਨੁ ਸਭ ਵਰਤੈ ਆਪੇ ॥	ਸੂਹੀ ੩, ਵਾਰ, ੧੩ : ੫	-	੭੮੯
ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ ॥	ਮਲਾ ੧, ਵਾਰ, ੨੪ : ੪	-	੧੨੮੯
ਸਭੁ ਜਗੁ ਚਲਤਉ ਪੇਖੀਐ ਨਿਹਚਲੁ ਹਰਿ ਕੋ ਨਾਉ ॥	ਆਸਾ ੫, ਅਸ ੨, ੪ : ੧	-	੪੩੧
ਸਭੁ ਜਗੁ ਜਿਨਹਿ ਉਪਾਇਆ ਭਾਈ ਕਰਣ ਕਾਰਣ ਸਮਰਥੁ ॥	ਸੋਰ ੫, ਅਸ ੧, ੧ : ੧	-	੬੩੯
ਸਭੁ ਜਗੁ ਠਗਿਓ ਠਗਿ ਆਈਐ ਜਾਈਐ ॥	ਮਾਝ ੧, ਵਾਰ, ੧੯ : ੭	-	੧੪੭
ਸਭੁ ਜਗੁ ਤਿਸ ਕੈ ਵਸਿ ਹੈ ਸਭੁ ਤਿਸ ਕਾ ਚੀਰਾ ॥	ਗੂਜ ੩, ਵਾਰ, ੭ : ੨	-	੫੧੧
ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥	ਸੋਰ ੧, ਅਸ ੧, ੪ : ੨	-	੬੩੪
ਸਭੁ ਜਗੁ ਦੇਖਿਆ ਮਾਇਆ ਛਾਇਆ ॥	ਆਸਾ ੧, ੧੭, ੪ : ੩	-	੩੫੪
ਸਭੁ ਜਗੁ ਫਿਰਿ ਮੈ ਦੇਖਿਆ ਹਰਿ ਇਕੋ ਦਾਤਾ ॥	ਗੂਜ ੩, ਵਾਰ, ੬ : ੧	-	੫੧੦
ਸਭੁ ਜਗੁ ਬਾਧੋ ਕਾਲ ਕੋ ਬਿਨੁ ਗੁਰ ਕਾਲੁ ਅਫਾਰੁ ॥	ਸਿਰੀ ੧, ਅਸ ੪, ੨ : ੧	-	੫੫
ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥	ਮਾਰੂ ੩, ਸੋਲਾ ੧੪, ੬ : ੨	-	੧੦੫੭
ਸਭੁ ਜਨਮੁ ਸਫਲਿਉ ਕੀਆ ਕਰਤੈ ਹਰਿ ਰਾਮ ਨਾਮਿ ਵਖਾਣੀਆ ॥	ਵਡ ੪, ਘੋੜੀ ੨, ੧ : ੪	-	੫੭੬
ਸਭੁ ਜਨਮੁ ਤਿਨਾ ਕਾ ਸਫਲੁ ਹੈ ਜਿਨ ਹਰਿ ਕੇ ਨਾਮ ਕੀ ਮਨਿ ਲਾਗੀ ਭੁਖਾ ॥	ਵਡ ੪, ਵਾਰ, ੬ : ੨	-	੫੮੮
ਸਭੁ ਜੀਉ ਪਿੰਡੁ ਦੀਆ ਤੁਧੁ ਆਪੇ ਤੁਧੁ ਆਪੇ ਕਾਰੈ ਲਾਇਆ ॥	ਸੂਹੀ ੪, ੧੫, ੨ : ੧	-	੭੩੬
ਸਭੁ ਜੀਉ ਪਿੰਡੁ ਮੁਖੁ ਨਕੁ ਦੀਆ ਵਰਤਣ ਕਉ ਪਾਣੀ ॥	ਗਉ ੪, ੫੦, ੩ : ੧	-	੧੬੭
ਸਭੁ ਤਨੁ ਮਨੁ ਅਰਪਉ ਅਰਪਿ ਅਰਾਪਉ ਕੋਈ ਮੇਲੈ ਪ੍ਰਭ ਮਿਲਥੇ ॥	ਕਲਿ ੪, ੩, ੩ : ੨	-	੧੩੨੦
ਸਭੁ ਤਨੁ ਮਨੁ ਹਰਿਆ ਹੋਇਆ ਨਾਨਕ ਹਰਿ ਵਸਿਆ ਮਨਿ ਸੋਇ ॥	ਸਿਰੀ ੪, ੬੯, ੪ : ੩	-	੪੧
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥	ਬਿਲਾ ੪, ਵਾਰ ੧ ਸ, ੪, ੧ : ੪	-	੮੪੯
ਸਭੁ ਤਨੁ ਮਨੁ ਦੇਹ ਹਰਿ ਲੀਨੀ ॥	ਸੋਰ ਕਬ, ੪, ੪ : ੨	-	੬੫੫
ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥	ਆਸਾ ੪, ਛੰਤ ੧੪, ੪ : ੧	-	੪੪੮
ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥	ਆਸਾਂ ੪, ਛੰਤ ੧੪, ੪ : ੬	-	੪੪੮
ਸਭੁ ਤੇਰਾ ਸਬਦੁ ਵਰਤੈ ਉਪਾਵਣਹਾਰਿਆ ॥	ਸੋਰ ੪, ਵਾਰ, ੧ : ੪	-	੬੪੨
ਸਭੁ ਤੇਰਾ ਚੋਜੁ ਵਰਤਦਾ ਦੁਖੁ ਸੁਖੁ ਤੁਧੁ ਪਾਸਿ ॥	ਬਿਹਾ ੪, ਵਾਰ, ੨ : ੫	-	੫੪੯

ਸਭੁ ਤੇਰੋ ਖੇਲੁ ਤੁਝ ਮਹਿ ਸਮਾਹਿ ॥	ਬਸੰ ੫, ੪, ੪ : ੨	੧੧੮੧
ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥	ਕਾਨ ੪, ੧, ੪ : ੨	੧੨੯੪
ਸਭੁ ਦਿਨਸੁ ਰੈਣਿ ਦੇਖਉ ਗੁਰੁ ਅਪੁਨਾ ਵਿਚਿ ਅਖੀ ਗੁਰ ਪੈਰ ਧਰਾਈ ॥	ਸੂਹੀ ੪, ਅਸ ੧, ੨੮ : ੧	੭੫੮
ਸਭੁ ਨਦਰੀ ਆਇਆ ਬ੍ਰਹਮੁ ਪਰਗਾਸਾ ॥	ਗਉ ੫, ੭੧*, ੪ : ੨	੧੭੬
ਸਭੁ ਨਾਵੈ ਨੋ ਪਰਤਾਪਦਾ ॥	ਸਿਰੀ ੧, ਅਸ ੨੮, ੩ : ੨	੭੧
ਸਭੁ ਪਰਵਾਰੁ ਚੜਾਇਆ ਬੇੜੇ ॥	ਗਉ ਕਬ, ਅਸ ੬੧, ੧* : ੨	੩੩੭
ਸਭੁ ਪਾਰਬ੍ਰਹਮੁ ਨਦਰੀ ਆਇਆ ॥	ਸੋਰ ੫, ੮੦, ੨ : ੪	੬੨੮
ਸਭੁ ਬ੍ਰਹਮ ਪਸਾਰੁ ਪਸਾਰਿਓ ਆਪੇ ਖੇਲੰਤਾ ॥	ਮਾਰੂ ੫, ਵਾਰ, ੪ : ੫	੧੦੯੫
ਸਭੁ ਭਉ ਬਿਨਸੈ ਹਰਿ ਹਰਿ ਧਿਆਈਐ ॥	ਮਾਝ ੫, ੩੫, ੩ : ੨	੧੦੪
ਸਭੁ ਮਨੁ ਤਨੁ ਹਰਿਆ ਹੋਇਆ ਅਹੰਕਾਰੁ ਗਵਾਪੈ ॥	ਰਾਮ ੩, ਵਾਰ, ੧੩ : ੪	੯੫੩
ਸਭੁ ਮਨੁ ਤਨੁ ਹਰਿਆ ਹੋਇਆ ਗੁਰਬਾਣੀ ਹਰਿ ਗੁਣ ਭਾਖੁ ॥	ਮਾਰੂ ੪, ੬, ੧ : ੩	੯੯੭
ਸਭੁ ਮਨੁ ਤਨੁ ਜੀਉ ਕਰਹੁ ਹਰਿ ਪ੍ਰਭ ਕਾ ਇਤੁ ਮਾਰਗਿ ਭੈਣੇ ਮਿਲੀਐ ॥	ਵਡ ੪, ੩, ੩ : ੩	੫੬੧
ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸ ਪੀਜੈ ॥	ਕਲਿ ੪, ਅਸ ੬, ੬ : ੨	੧੩੨੬
ਸਭੁ ਮੁਕਤੁ ਹੋਆ ਸੈਸਾਰੜਾ ਨਾਨਕ ਸਚੀ ਬੇੜੀ ਚਾੜਿ ਜੀਉ ॥	ਸਿਰੀ ੫, ਅਸ ੨੯, ੧੧ : ੩	੭੪
ਸਭੁ ਮੇਰਾ ਪ੍ਰਭੁ ਆਤਮ ਦੇਉ ॥	ਬਸੰ ੩, ੪, ੩ : ੪	੧੧੭੩
ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ ॥	ਸੂਹੀ ੪, ੧੩, ੨ : ੧	੭੩੫
ਸਭੁ ਰਹਿਓ ਅੰਦੇਸਰੋ ਮਾਇਓ ॥	ਸੋਰ ੫, ੬੧, ੪* : ੧	੬੨੪
ਸਭੁ ਲੋਕੁ ਸਲਾਹੇ ਏਕਸੈ ॥	ਬਸੰ ੧, ੨, ੪ : ੨	੧੧੬੮
ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥	ਮਾਰੂ ੫, ਵਾਰ, ੧੨ : ੭	੧੦੯੮
ਸਭੇ ਇਛਾ ਪੂਰੀਆ ਜਾ ਪਾਇਆ ਅਗਮ ਅਪਾਰਾ ॥	ਸੂਹੀ ੫, ੪੭, ੪ : ੧	੭੪੭
ਸਭੇ ਇਛਾ ਪੂਰੀਆ ਲਗਿ ਪ੍ਰਭ ਕੈ ਪਾਵੈ ॥	ਮਾਰੂ ੫, ਵਾਰ, ੯ : ੭	੧੦੯੭
ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ ॥	ਮਾਝ ੫, ੯, ੩ : ੩	੯੭
ਸਭੇ ਸਿਖ ਉਬਾਰਿਅਨੁ ਪ੍ਰਭਿ ਕਾਜ ਸਵਾਰੇ ॥	ਗਉ ੫, ਵਾਰ ੨੦ ਸ, ੫, ੨ : ੨	੩੨੩
ਸਭੇ ਸੁਖ ਭਏ ਪ੍ਰਭ ਤੁਠੇ ॥	ਮਾਝ ੫, ੪੨, ੧ : ੧	੧੦੬
ਸਭੇ ਸੁਰਤੀ ਜੋਗ ਸਭਿ ਸਭੇ ਬੇਦ ਪੁਰਾਣ ॥	ਸਾਰ ੪, ਵਾਰ ੯ ਸ, ੧, ੨ : ੧	੧੨੪੧
ਸਭੇ ਕੰਤ ਮਹੇਲੀਆ ਸਗਲੀਆ ਕਰਹਿ ਸੀਗਾਰੁ ॥	ਸਿਰੀ ੧, ਅਸ ੨, ੧ : ੧	੫੩
ਸਭੇ ਕੰਤੈ ਰਤੀਆ ਮੈ ਦੋਹਾਗਣਿ ਕਿਤੁ ॥	ਸੂਹੀ ੩, ਵਾਰ ੧੫ ਸ, ੧, ੩ : ੧	੭੯੦
ਸਭੇ ਕਰਣੇ ਤਪ ਸਭਿ ਸਭੇ ਗੀਤ ਗਿਆਨ ॥	ਸਾਰ ੪, ਵਾਰ ੯ ਸ, ੧, ੨ : ੨	੧੨੪੧
ਸਭੇ ਕਾਜ ਸਵਾਰਿਅਨੁ ਲਾਹੀਅਨੁ ਮਨ ਕੀ ਭੁਖ ਜੀਉ ॥	ਸਿਰੀ ੫, ਅਸ ੨੯, ੭ : ੩	੭੩
ਸਭੇ ਕਾਜ ਸਵਾਰਿਐ ਜਾ ਤੁਧੁ ਭਾਵੰਦਾ ॥	ਮਾਰੂ ੫, ਵਾਰ, ੭ : ੮	੧੦੯੬
ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ॥	ਗਉ ੫, ਵਾਰ ੧੭ ਸ, ੫, ੧ : ੨	੩੨੨
ਸਭੇ ਗਲਾ ਆਪਿ ਥਾਟਿ ਬਹਾਲੀਓਨੁ ॥	ਸੋਰ ੪, ਵਾਰ, ੨੮ : ੧	੬੫੩
ਸਭੇ ਗਲਾ ਜਾਤੀਆ ਸੁਣਿ ਕੈ ਚੁਪ ਕੀਆ ॥	ਗਉ ੫, ੧੬੯*, ੧ : ੧	੨੧੭
ਸਭੇ ਗਲਾ ਵਿਸਰਨੁ ਇਕੋ ਵਿਸਰਿ ਨ ਜਾਉ ॥	ਸਿਰੀ ੫, ੭੫, ੧ : ੧	੪੩
ਸਭੇ ਗੁਨਹ ਬਖਸਾਇ ਲਇਓਨੁ ਮੇਲੇ ਮੇਲਣਹਾਰਿ ॥	ਆਸਾ ੩, ਅਸ ੩੪, ੮ : ੧	੪੨੮
ਸਭੇ ਛਡਿ ਸਿਆਣਪਾ ਗੁਰ ਕੀ ਪੈਰੀ ਪਾਹਿ ॥	ਸਿਰੀ ੫, ੭੫, ੧* : ੨	੪੩
ਸਭੇ ਜੀਅ ਸਮਾਲਿ ਅਪਣੀ ਮਿਹਰ ਕਰੁ ॥	ਸਾਰ ੪, ਵਾਰ ੩੬ ਸ, ੫, ੧ : ੧	੧੨੫੧
ਸਭੇ ਥੋਕ ਪਰਾਪਤੇ ਜੇ ਆਵੈ ਇਕੁ ਹਥਿ ॥	ਸਿਰੀ ੫, ੭੬, ੧ : ੧	੪੪
ਸਭੇ ਥੋਕ ਵਿਸਾਰਿ ਇਕੋ ਮਿਤੁ ਕਰਿ ॥	ਮਾਰੂ ੩, ਵਾਰ, ੨੦ : ੧	੧੦੯੩
ਸਭੇ ਦੁਖ ਸੰਤਾਪ ਜਾਂ ਤੁਧਹੁ ਭੁਲੀਐ ॥	ਰਾਮ ੫, ਵਾਰ, ੧੪ : ੧	੯੬੪
ਸਭੇ ਦੈਤ ਰਹੇ ਝਖ ਮਾਰਿ ॥	ਭੈਰ ੩, ਅਸ ੧, ੫ : ੨	੧੧੫੪
ਸਭੇ ਧਿਰਾਂ ਨਿਖੁਟੀਅਸੁ ਹਿਰਿ ਲਈਅਸੁ ਧਰ ਤੇ ॥	ਗਉ ੪, ਵਾਰ, ੩੨ : ੬	੩੧੭
ਸਭੇ ਪਾਣੀ ਪਉਣ ਸਭਿ ਸਭਿ ਅਗਨੀ ਪਾਤਾਲ ॥	ਸਾਰ ੪, ਵਾਰ ੧੧ ਸ, ੧, ੧ : ੩	੧੨੪੧
ਸਭੇ ਪੁਰੀਆ ਖੰਡ ਸਭਿ ਸਭਿ ਲੋਅ ਲੋਅ ਆਕਾਰ ॥	ਸਾਰ ੪, ਵਾਰ ੧੧ ਸ, ੧, ੧ : ੪	੧੨੪੧
ਸਭੇ ਪੁਰੀਆ ਖੰਡ ਸਭਿ ਸਭੇ ਜੀਅ ਜਹਾਨ ॥	ਸਾਰ ੪. ਵਾਰ ੯ ਸ, ੧, ੨ : ੬	੧੨੪੧
ਸਭੇ ਬੁਧੀ ਸੁਧਿ ਸਭਿ ਸਭਿ ਤੀਰਥ ਸਭਿ ਥਾਨ ॥	ਸਾਰ ੪, ਵਾਰ ੯ ਸ, ੧, ੨ : ੩	੧੨੪੧
ਸਭੇ ਮਾਣਸ ਦੇਵ ਸਭਿ ਸਭੇ ਜੋਗ ਧਿਆਨ ॥	ਸਾਰ ੪, ਵਾਰ ੯ ਸ, ੧, ੨ : ੫	੧੨੪੧

ਸਭੇ ਰਾਤੀ ਸਭਿ ਦਿਹ ਸਭਿ ਥਿਤੀ ਸਭਿ ਵਾਰ ॥	ਸਾਰ ੪, ਵਾਰ ੧੧ ਸ, ੧, ੧ : ੧	-	੧੨੪੧
ਸਭੇ ਰੁਤੀ ਚੰਗੀਆ ਜਿਤੁ ਸਚੇ ਸਿਉ ਨੇਹੁ ॥	ਮਾਰੂ ੧, ਅਸ ੧੦, ੫ : ੧	-	੧੦੧੫
ਸਭੇ ਰੁਤੀ ਮਾਹ ਸਭਿ ਸਭਿ ਧਰਤੀ ਸਭਿ ਭਾਰ ॥	ਸਾਰ ੪, ਵਾਰ ੧੧ ਸ, ੧, ੧ : ੨	-	੧੨੪੧
ਸਭੇ ਵਸਤੂ ਕਉੜੀਆ ਸਚੇ ਨਾਉ ਮਿਠਾ ॥	ਗਉ ੫, ਵਾਰ, ੧੩ : ੧	-	੩੨੧
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥	ਸਲੋ ਫਰ, ੨੭ : ੨	-	੧੩੭੯
ਸਭੇ ਵਖਤ ਸਭੇ ਕਰਿ ਵੇਲਾ ॥	ਮਾਰੂ ੫, ਸੋਲਾ ੧੨, ੭ : ੧	-	੧੦੮੪
ਸਭੇ ਵੇਲਾ ਵਖਤ ਸਭਿ ਜੇ ਅਠੀ ਭਉ ਹੋਇ ॥	ਮਾਝ ੧, ਵਾਰ ੧੭ ਸ, ੧, ੧ : ੯	-	੧੪੬
ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ ॥	ਗਉ ਕਬ, ਅਸ ੪੩, ੧*: ੨	-	੩੩੧
ਸਭੈ ਉਧਾਰਣੁ ਖਸਮੁ ਹਮਾਰਾ ॥	ਮਾਰੂ ੫, ਸੋਲਾ ੧, ੧੬ : ੨	-	੧੦੭੨
ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥	ਮਾਲੀ ਨਾਮ, ੩, ੧*: ੧	-	੯੮੮
ਸਭੈ ਪੁਤ੍ਰ ਰਾਗੰਨ ਕੇ ਅਠਾਰਹ ਦਸ ਬੀਸ ॥	ਰਾਗ, ੧ : ੬੦	-	੧੪੩੦
ਸਭੋ ਸਚੁ ਸਚੁ ਸਚੁ ਵਰਤੈ ਗੁਰਮੁਖਿ ਕੋਈ ਜਾਣੈ ॥	ਸੂਹੀ ੩, ਅਸ ੧, ੮ : ੧	-	੭੫੪
ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥	ਗਉ ੩, ਅਸ ੧, ੨ : ੧	-	੨੨੯
ਸਭੋ ਸੂਤਕੁ ਭਰਮੁ ਹੈ ਦੂਜੈ ਲਗੈ ਜਾਇ ॥	ਆਸਾ ੧, ਵਾਰ ੧੮ ਸ, ੧, ੩ : ੧	-	੪੭੨
ਸਭੋ ਹੁਕਮੁ ਹੁਕਮੁ ਹੈ ਆਪੇ ਨਿਰਭਉ ਸਮਤੁ ਬੀਚਾਰੀ ॥	ਪ੍ਰਭਾ ਨਾਮ, ੧, ੩ : ੨	-	੧੩੫੧
ਸਭੋ ਜਪੀਐ ਜਾਪੁ ਜਿ ਮੁਖਹੁ ਬੋਲੇਟਿਆ ॥	ਗੂਜ ੫, ਵਾਰ, ੧੦ : ੬	-	੫੨੦
ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ ॥	ਸਿਰੀ ੫, ਅਸ ੨੬, ੧ : ੩	-	੭੦
ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥	ਮਲਾ ੧, ਵਾਰ, ੧੪ : ੭	-	੧੨੮੪
ਸਭੋ ਵਰਤੈ ਹੁਕਮੁ ਕਿਆ ਕਰਹਿ ਵਿਚਾਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੬	-	੮੬
ਸਭੋ ਵਰਤੈ ਚਲਤੁ ਚਲਤੁ ਵਖਾਣਿਆ ॥	ਮਲਾ ੧, ਵਾਰ, ੫, ੨੭ : ੧	-	੧੨੯੧
ਸਮ ਸੁਪਨੈ ਕੈ ਇਹੁ ਜਗੁ ਜਾਨੁ ॥	ਬਸੰ ੯, ੫, ੧ : ੧	-	੧੧੮੭
ਸਮਝ ਨ ਪਰੀ ਬਿਖੈ ਰਸ ਰਚਿਓ ਜਸੁ ਹਰਿ ਕੋ ਬਿਸਰਾਇਓ ॥	ਜੈਤ ੯, ੧, ੧ : ੧	-	੭੦੨
ਸਮਝਿ ਸੂਝਿ ਸਹਜ ਘਰਿ ਹੋਵਹਿ ॥	ਆਸਾ ੧, ਅਸ ੪, ੧ : ੩	-	੪੧੩
ਸਮਝਿ ਦੇਖੁ ਸਾਕਤ ਗਾਵਾਰ ॥	ਭੈਰ ੫, ੧੨, ੪ : ੨	-	੧੧੬੦
ਸਮਝਿ ਪਰੀ ਤਉ ਬਿਸਰਿਓ ਗਾਵਨੁ ॥	ਆਸਾ ਕਬ, ੧੧, ੩ : ੨	-	੪੭੮
ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥	ਸਾਰ ੫, ੭੯, ੧ : ੧	-	੧੨੧੯
ਸਮਝੈ ਸੂਝੈ ਜਾਣੀਐ ਜੇ ਆਪਿ ਜਾਣਾਵੈ ॥	ਸੂਹੀ ੧, ਛੰਤ ੫, ੪ : ੨	-	੭੬੬
ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ॥	ਰਾਮ ੧, ਓਅੰ, ੨ : ੩	-	੯੩੦
ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਹਿਹੁ ਹੋਤੀ ਸਾਟ ॥	ਚਉ ੫, ੧ : ੧	-	੧੩੬੩
ਸਮਦਰਸੀ ਏਕ ਦ੍ਰਿਸਟੇਤਾ ॥	ਗਉ ੫, ਸੁਖ ੨੪, ੬ : ੮	-	੨੯੬
ਸਮਦਰਸੀ ਪੂਰਨ ਨਿਰਜੋਗ ॥	ਰਾਮ ੫, ੨੬, ੩ : ੨	-	੮੯੧
ਸਮਰਥ ਅਕਥ ਅਗੋਚਰ ਦੇਵਾ ॥	ਮਾਰੂ ੫, ਸੋਲਾ ੧੩, ੪ : ੧	-	੧੦੮੪
ਸਮਰਥ ਅਗਥ ਅਪਾਰ ਨਿਰਮਲ ਸੁਣਹੁ ਸੁਆਮੀ ਬਿਨਉ ਏਹੁ ॥	ਆਸਾ ੫, ਛੰਤ ੮, ੧ : ੫	-	੪੫੭
ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ ਮਨਾ ॥	ਬਿਹਾ ੫, ੩, ੧ : ੪	-	੫੪੩
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥	ਦੇਵ ੫, ੩੬, ੨ : ੧	-	੫੩੫
ਸਮਰਥ ਸਰਣਾ ਜੋਗੁ ਸੁਆਮੀ ਕ੍ਰਿਪਾ ਨਿਧਿ ਸੁਖਦਾਤਾ ॥	ਵਡ ੫, ਛੰਤ ੩, ੧ : ੩	-	੫੭੮
ਸਮਰਥ ਸੁਆਮੀ ਕਾਰਣ ਕਰਣ ॥	ਬਸੰ ੫, ੧੦, ੨ : ੧	-	੧੧੮੩
ਸਮਰਥ ਗੁਰੂ ਸਿਰਿ ਹਥੁ ਧਰ੍ਉ ॥	ਸਵ ੪, ਨਲ੍, ੧੧ : ੧	-	੧੪੦੦
ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥	ਸੋਰ ਪੰ, ੩੪, ੨ : ੧	-	੬੧੮
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥	ਗਉ ੫, ੧੦੯, ੩ : ੨	-	੧੮੭
ਸਮਰਥ ਪੂਰਨ ਸਦਾ ਨਿਹਚਲ ਊਚ ਅਗਮ ਅਪਾਰੇ ॥	ਬਿਹਾ ੫, ੬, ੧ : ੫	-	੫੪੫
ਸੰਮਾਇ ਪੂਰਨ ਪੁਰਖ ਕਰਤੇ ਆਪਿ ਆਪਹਿ ਜਾਣੀਐ ॥	ਵਡ ੫, ਛੰਤ ੨, ੪ : ੩	-	੫੭੮
ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲੁ ਧਨੁ ॥	ਜਪੁ ੧, ੨੩ : ੩	-	੫
ਸਮੁੰਦ ਕੋਟਿ ਜਾ ਕੇ ਪਾਨੀਹਾਰ ॥	ਭੈਰ ਕਬ, ਅਸ ੨, ੩ : ੩	-	੧੧੬੩
ਸਮੁੰਦੁ ਸਾਗਰੁ ਹੋਵੈ ਬਹੁ ਖਾਰਾ ਗੁਰਸਿਖੁ ਲੰਘਿ ਗੁਰ ਪਹਿ ਜਾਈ ॥	ਸੂਹੀ ੪, ਅਸ ੧, ੧੪ : ੧	-	੭੫੭
ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ ॥	ਧਨਾ ੫, ੫੭, ੧*: ੨	-	੬੮੪
ਸਮੁੰਦੁ ਬਿਲੋਵਨ ਕਉ ਮਾਟਾ ॥	ਸੋਰ ਕਬ, ੫, ੧ : ੨	-	੬੫੫

ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥	ਆਸਾ ੪, ਛੰਤ ੮, ੪ : ੫	-	੪੪੨
ਸੰਮ੍ਹਲਿਆ ਸਚੁ ਥਾਨੁ ਮਾਨੁ ਮਹਤੁ ਸਚੁ ਪਾਇਆ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੩ : ੧	-	੭੭੮
ਸੰਮ੍ਰਥ ਪੁਰਖੁ ਦਇਆਲ ਦੇਉ ਪਿਆਰੇ ਭਗਤਾ ਤਿਸ ਕਾ ਤਾਣੁ ॥	ਸੋਰ ੫, ਅਸ ੨, ੮ : ੧	-	੬੪੧
ਸਰ ਅਪਸਰ ਕੀ ਸਾਰ ਨ ਜਾਣਹਿ ਫਿਰਿ ਫਿਰਿ ਕੀਚ ਬੁਡਾਹੀ ਜੀਉ ॥	ਸੋਰ ੧, ੯, ੨ : ੨	-	੫੯੮
ਸਰ ਅਪਸਰ ਕੀ ਸਾਰ ਨ ਜਾਣੈ ਜਮੁ ਮਾਰੇ ਕਿਆ ਚਾਰਾ ਹੇ ॥	ਮਾਰੂ ੧, ਸੋਲਾ ੭, ੧੩ : ੩	-	੧੦੨੭
ਸਰਸ ਅਹੀਰੀ ਲੈ ਭਾਰਜਾ ॥	ਰਾਗ, ੧ : ੨੭	-	੧੪੩੦
ਸਰਸਬਾਨ ਅਉ ਆਹਿ ਬਿਨੋਦਾ ॥	ਰਾਗ, ੧ : ੩੧	-	੧੪੩੦
ਸਰਸਿਅੜੇ ਸਰਸਿਅੜੇ ਮੇਰੇ ਭਾਈ ਸਭ ਮੀਤਾ ਰਾਮ ॥	ਆਸਾ ੫, ਛੰਤ ੧, ੪ : ੧	-	੪੫੨
ਸਰਗੁਣ ਨਿਰਗੁਣ ਥਾਪੈ ਨਾਉ ॥	ਆਸਾ ੫, ੬੮, ੩ : ੧	-	੩੮੭
ਸਰਗੁਨ ਨਿਰਗੁਨ ਨਿਰੰਕਾਰ ਸੁੰਨ ਸਮਾਧੀ ਆਪਿ ॥	ਗਉ ੫, ਸੁਖ ੨੧, ੨੧ ਸ: ੧	-	੨੯੦
ਸਰੰਜਾਮਿ ਲਾਗੁ ਭਵਜਲ ਤਰਨ ਕੈ ॥	ਆਸਾ ੫, ਸੋਪੁ ੪, ੧*: ੧	-	੧੨
ਸਰੰਜਾਮਿ ਲਾਗੁ ਭਵਜਲ ਤਰਨ ਕੈ ॥	ਆਸਾ ੫, ੨੯, ੧*: ੧	-	੩੭੮
ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ ॥	ਗਉ ਕਬ, ਅਸ ੪੫, ੩ : ੧	-	੩੩੨
ਸਰਣਾਗਤਿ ਪ੍ਰਹਲਾਦ ਜਨ ਆਏ ਤਿਨ ਕੀ ਪੈਜ ਸਵਾਰੀ ॥	ਗੂਜ ੪, ਅਸ ੧, ੨ : ੨	-	੫੦੭
ਸਰਣਾਗਤਿ ਪ੍ਰਤਿਪਾਲਕ ਹਰਿ ਸੁਆਮੀ ਜੋ ਤੁਮ ਦੇਹੁ ਸੋਈ ਹਉ ਪਾਉ ॥	ਧਨਾ ੪, ੧੦, ੨ : ੧	-	੬੬੯
ਸਰਣਾਗਤੀ ਪ੍ਰਭ ਪਾਲਤੇ ਹਰਿ ਭਗਤਿ ਵਛਲੁ ਨਾਇਆ ॥	ਮਾਲੀ ੪, ੧, ੨ : ੧	-	੯੮੪
ਸਰਣਿ ਆਵੈ ਤਾਂ ਨਿਰਮਲੁ ਹੋਈ ॥	ਭੈਰ ੫, ੨੩, ੧ : ੪	-	੧੧੪੧
ਸਰਣਿ ਸਚੇ ਕੀ ਤਾਕੀ ॥	ਸੋਰ ੫, ੫੬, ੧ : ੪	-	੬੨੨
ਸਰਣਿ ਸੰਤੰ ਕਿਲਬਿਖ ਨਾਸੰ ਪ੍ਰਾਪਤੰ ਧਰਮ ਲਖ੍ਹਿਣ ॥	ਸਸ ੫, ੧੦ : ੩	-	੧੩੫੪
ਸਰਣਿ ਸਮਰਥ ਅਕਥ ਅਗੋਚਰਾ ਪਤਿਤ ਉਧਾਰਣ ਨਾਮੁ ਤੇਰਾ ॥	ਧਨਾ ੫, ੫੪, ੨ : ੧	-	੬੮੩
ਸਰਣਿ ਸਮਰਥ ਅਗੋਚਰ ਸੁਆਮੀ ॥	ਸੂਹੀ ੫, ੩੩, ੪ : ੧	-	੭੪੪
ਸਰਣਿ ਸਮਰਥ ਏਕ ਕੇਰੀ ਦੂਜਾ ਨਾਹੀ ਠਾਉ ॥	ਆਸਾ ੫, ੧੩੬, ੨ : ੧	-	੪੦੫
ਸਰਣਿ ਸਮਾਈ ਦਾਸ ਹਿਤ ਊਚੇ ਅਗਮ ਅਪਾਰ ॥	ਗਉ ੫, ੧੧੬*, ੩ : ੨	-	੨੦੩
ਸਰਣਿ ਸਾਧੂ ਨਿਰਮਲਾ ਗਤਿ ਹੋਇ ਪ੍ਰਭ ਕੈ ਨਾਮਿ ॥	ਗੂਜ ੫, ੨੭, ੩ : ੨	-	੫੦੧
ਸਰਣਿ ਸੂਰ ਫ਼ਾਰੇ ਜਮ ਕਾਗਰ ॥	ਗਉ ੫, ੧੫੦, ੧*: ੨	-	੧੯੬
ਸਰਣਿ ਸੂਰ ਭਗਵਾਨਹ ਜਪੰਤਿ ਨਾਨਕ ਹਰਿ ਹਰਿ ਹਰੇ ॥	ਜੈਤ ੫, ਵਾਰ ੧੬ ਸ, ੫, ੧ : ੨	-	੭੦੯
ਸਰਣਿ ਸੂਰੋ ਗੁਰ ਦਾਤਾ ਰਾਖੈ ਆਪਿ ਵਡਾਈ ॥	ਮਾਰੂ ੫, ੨੦, ੧*: ੨	-	੧੦੦੫
ਸਰਣਿ ਸੋਹਾਗਨਿ ਆਇਆ ਜਿਸੁ ਮਸਤਕਿ ਭਾਗਉ ॥	ਬਿਲਾ ੫, ੩੨, ੪ : ੧	-	੮੦੮
ਸਰਣਿ ਕੇ ਦਾਤੇ ਬਚਨ ਕੇ ਸੂਰੇ ॥	ਮਾਰੂ ੫, ਸੋਲਾ ੨, ੧੪ : ੨	-	੧੦੭੩
ਸਰਣਿ ਗਹੀਜੈ ਮਾਨਿ ਲੀਜੈ ਕਰੇ ਸੋ ਸੁਖੁ ਪਾਈਐ ॥	ਆਸਾ ੫, ਛੰਤ ੭, ੩ : ੪	-	੪੫੭
ਸਰਣਿ ਗਹੀ ਨਾਨਕ ਪ੍ਰਭ ਤੇਰੀ ॥	ਰਾਮ ੫, ੪੮, ੪ : ੪	-	੮੯੮
ਸਰਣਿ ਗਹੀ ਪ੍ਰਭ ਗੁਨੀ ਗਹੇਰਾ ॥	ਆਸਾ ੫, ੭੪, ੧*: ੨	-	੩੮੯
ਸਰਣਿ ਜੋਗੰ ਸੰਤ ਪ੍ਰਿਅ ਨਾਨਕ ਸੋ ਭਗਵਾਨ ਖੇਮੰ ਕਰੋਤਿ ॥	ਸਸ ੫, ੧੯ : ੪	-	੧੩੫੫
ਸਰਣਿ ਜੋਗੁ ਸਮਰਥੁ ਮੋਹਨੁ ਸਰਬ ਦੋਖ ਬਿਦਾਰੋ ॥	ਗਉ ੫, ਛੰਤ ੩, ੩ : ੪	-	੨੪੯
ਸਰਣਿ ਤੁਮ੍ਹਾਰੀ ਆਇਓ ਨਾਨਕ ਕੇ ਪ੍ਰਭ ਸਾਥ ॥	ਗਉ ੫, ਸੁਖ ੨, ੨ ਸ: ੨	-	੨੬੩
ਸਰਣਿ ਨਾਨਕ ਹਰਿ ਨਾਮੁ ਧਿਆਇ ॥	ਗਉ ੫, ੧੬੭, ੪ : ੨	-	੧੯੯
ਸਰਣਿ ਨਾਨਕ ਤਿਨ੍ਹ ਸਦ ਬਲਿਹਾਰੈ ॥	ਸੂਹੀ ੫, ੧੩, ੪ : ੨	-	੭੩੯
ਸਰਣਿ ਨਾਨਕ ਪ੍ਰਭ ਪੁਰਖ ਅਪਾਰ ॥	ਭੈਰ ੫, ੪੫, ੪ : ੪	-	੧੧੪੯
ਸਰਣਿ ਨਾਨਕ ਪ੍ਰਭ ਪੁਰਖ ਦਇਅਲੀਆ ॥	ਆਸਾ ੫, ੫੫, ੪ : ੨	-	੩੮੫
ਸਰਣਿ ਪਇਆ ਨਾਨਕ ਸੋਹੇਲਾ ॥	ਆਸਾ ੫, ੪੮, ੪ : ੨	-	੩੮੩
ਸਰਣਿ ਪਏ ਜਪਿ ਦੀਨ ਦਇਆਲਾ ॥	ਸੂਹੀ ੫, ੩੪, ੪ : ੧	-	੭੪੪
ਸਰਣਿ ਪਏ ਪ੍ਰਭ ਆਪਣੇ ਗੁਰੁ ਹੋਆ ਕਿਰਪਾਲੁ ॥	ਸਿਰੀ ੫, ੮੬, ੧ : ੧	-	੪੮
ਸਰਣਿ ਪਰਹਿ ਤੇ ਉਬਰਹਿ ਛੋਡਿ ਜਮ ਪੁਰ ਕੀ ਲਿਖਹ ॥	ਸਵ ੩, ਕੀਰ, ੧੭ : ੨	-	੧੩੯੫
ਸਰਣਿ ਪਰਿਓ ਠਾਕੁਰ ਵਜੀਰਾ ॥	ਗਉ ੫, ੧੪੯*, ੩ : ੧	-	੨੧੨
ਸਰਣਿ ਪਰੇ ਸੇਈ ਜਨ ਉਬਰੇ ਜਿਉ ਪ੍ਰਹਿਲਾਦ ਉਧਾਰਿ ਸਮਈਆ ॥	ਬਿਲਾ ੪, ਅਸ ੨, ੧*: ੨	-	੮੩੪
ਸਰਣਿ ਪਰੇ ਕੀ ਰਾਖਹੁ ਸਰਮਾ ॥	ਆਸਾ ੫, ਸੋਪੁ ੪, ੨ : ੪	-	੧੨

ਸਰਣਿ ਪਰੇ ਕੀ ਰਾਖਹੁ ਸਰਮਾ ॥	ਆਸਾ ੫, ੨੯, ੨ : ੪	-	੩੭੮
ਸਰਣਿ ਪਰੇ ਕੀ ਰਾਖਤਾ ਨਾਹੀ ਸਹਸਾਇਆ ॥	ਬਿਲਾ ੫, ੪੬, ੨ : ੧	-	੮੧੨
ਸਰਣਿ ਪਰੇ ਗੁਰਦੇਵ ਤੁਮਾਰੀ ॥	ਮਾਰੂ ੧, ਸੋਲਾ ੧੧, ੧ : ੧	-	੧੦੩੧
ਸਰਣਿ ਪਰੇ ਚਰਣਾਰਬਿੰਦ ਜਨ ਪ੍ਰਭ ਕੇ ਪ੍ਰਾਨ ॥	ਬਿਲਾ ੫, ੬੬, ੨ : ੧	-	੮੧੭
ਸਰਣਿ ਪਰੇ ਜਪਿਓ ਤੇ ਭਾਏ ਗੁਰਮੁਖਿ ਪਾਰਿ ਪਇਆ ॥	ਮਾਰੂ ੪, ੨, ੧ : ੩	-	੯੯੫
ਸਰਣਿ ਪਰੇ ਤੇਰੀ ਦਾਸ ਕਰਿ ਗਤਿ ਹੋਇ ਮੇਰੀਆ ॥	ਗੂਜ ੫, ਵਾਰ, ੧੧ : ੪	-	੫੨੧
ਸਰਣਿ ਪਰੇ ਪ੍ਰਭ ਅੰਤਰਜਾਮੀ ॥	ਗਉ ੫, ੧੦੮*, ੪ : ੧	-	੨੦੧
ਸਰਣਿ ਬੰਦਨ ਕਰੁਣਾ ਪਤੇ ॥	ਕੇਦਾ ੫, ੨, ੨ : ੧	-	੧੧੧੯
ਸਰਣੀ ਪਾਵਨ ਨਾਮ ਧਿਆਵਨ ਸਹਜਿ ਸਮਾਵਨ ਸੰਗਿ ॥	ਧਨਾ ੫, ੩੫, ੧*: ੨	-	੬੮੦
ਸਰਧਾ ਸਰਧਾ ਉਪਾਇ ਮਿਲਾਏ ਮੋ ਕਉ ਹਰਿ ਗੁਰ ਗੁਰਿ ਨਿਸਤਾਰੇ ॥	ਨਟ ੪, ਅਸ ੫, ੬ : ੨	-	੯੮੩
ਸਰਧਾ ਲਾਗੀ ਸੰਗਿ ਪ੍ਰੀਤਮੈ ਇਕੁ ਤਿਲੁ ਰਹਣੁ ਨ ਜਾਇ ॥	ਰਾਮ ੫, ਰੁਤੀ ੪, ੧ ਸ: ੧	-	੯੨੮
ਸਰਨ ਪਰਨ ਸਾਧੂ ਆਨ ਬਾਨਿ ਬਿਸਾਰੇ ॥	ਸਾਰ ੫, ੧੩੩, ੧ : ੨	-	੧੨੩੦
ਸਰਨਿ ਆਇਓ ਰਾਖਨਹਾਰੇ ॥	ਦੇਵ ੫, ੨੫, ੧*: ੨	-	੫੩੩
ਸਰਨਿ ਆਵੈ ਪਾਰਬ੍ਰਹਮ ਕੀ ਤਾ ਫਿਰਿ ਕਾਹੇ ਝੁਰੇ ॥	ਮਾਝ ੫, ਅਸ ੩੯, ੨ : ੧	-	੧੩੨
ਸਰਨਿ ਸਮਰਥ ਅਕਥ ਅਗੋਚਰ ਹਰਿ ਸਿਮਰਤ ਦੁਖ ਲਾਥ ॥	ਕੇਦਾ ੫, ੮, ੨ : ੧	-	੧੧੨੦
ਸਰਨਿ ਸਮ੍ਰਥ ਅਕਥ ਸੁਖਦਾਤਾ ਕਿਰਪਾ ਸਿੰਧੁ ਬਡੋ ਦਇਆਲ ॥	ਬਿਲਾ ੫, ੧੦੨, ੧ : ੧	-	੮੨੪
ਸਰਨਿ ਸਰਨਿ ਸਰਨਿ ਪ੍ਰਭ ਪਾਵਉ ਦੀਜੈ ਸਾਧਸੰਗਤਿ ਕਿਰਪਾਨਦ ॥	ਸਾਰ ੫, ੭, ੪ : ੧	-	੧੨੦੪
ਸਰਨਿ ਸੁਹਾਗਨਿ ਚਰਨ ਸੀਸੁ ਧਰਿ ॥	ਬਿਲਾ ੫, ੧੨੮, ੧ : ੧	-	੮੩੦
ਸਰਨਿ ਗਹੀ ਅਚੁਤ ਅਬਿਨਾਸੀ ਕਿਲਬਿਖ ਕਾਢੇ ਹੈ ਛਾਂਟਿ ॥	ਮਲਾ ੫, ੧੪, ੨ : ੧	-	੧੨੬੯
ਸਰਨਿ ਗਹੀ ਪਾਰਬ੍ਰਹਮ ਕੀ ਮਿਟਿਆ ਆਵਾ ਗਵਨ ॥	ਗਉ ੫, ਥਿਤੀ, ੧੫ : ੫	-	੩੦੦
ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥	ਕਾਨ ੫, ੨੯, ੨ : ੧	-	੧੩੦੩
ਸਰਨਿ ਜੋਗੁ ਸੁਨਿ ਸਰਨੀ ਆਏ ॥	ਗਉ ੫, ਸੁਖ ੨੪, ੪ : ੧	-	੨੯੫
ਸਰਨਿ ਤੁਮਾਰੀ ਆਇਓ ਕਰਤੇ ਪਾਰਬ੍ਰਹਮ ਪੂਰਨ ਅਬਿਨਾਸ ॥	ਸਾਰ ੫, ੧੯, ੨ : ੧	-	੧੨੦੮
ਸਰਨਿ ਤੇਰੀ ਕਟਿ ਮਹਾ ਬੇੜੀ ਇਕੁ ਨਾਮੁ ਦੇਹਿ ਅਧਾਰਾ ॥	ਬਿਹਾ ੫, ੭, ੪ : ੫	-	੫੪੬
ਸਰਨਿ ਤੇਰੀ ਮੋ ਕਉ ਨਿਸਤਾਰਿ ॥	ਗੋਂਡ ਕਬ, ੮, ੨ : ੪	-	੮੭੨
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥	ਬਿਹਾ ੫, ੮, ੧ : ੪	-	੫੪੭
ਸਰਨਿ ਦੁਖ ਭੰਜਨ ਪੁਰਖ ਨਿਰੰਜਨ ਸਾਧੂ ਸੰਗਤਿ ਰਵਣੁ ਜੈਸੇ ॥	ਬਿਲਾ ੫, ੧੨੫, ੨ : ੧	-	੮੨੯
ਸਰਨਿ ਦੇਵ ਅਪਾਰ ਨਾਨਕ ਬਹੁਰਿ ਜਮੁ ਨਹੀ ਲੁਝੈ ॥	ਕੇਦਾ ੫, ੧੫, ੨ : ੨	-	੧੧੨੨
ਸਰਨਿ ਨਾਨਕ ਪ੍ਰਭ ਪੁਰਖ ਦਇਆਲ ॥	ਗਉ ੫, ਥਿਤੀ, ੧੩ : ੧੦	-	੨੯੯
ਸਰਨਿ ਪਰਿਓ ਹਰਿ ਚਰਨ ਗਹੇ ਪ੍ਰਭ ਗੁਰਿ ਨਾਨਕ ਕਉ ਬੂਝ ਬੁਝਾਈ ॥	ਬਿਲਾ ੫, ੯੧, ੨ : ੨	-	੮੨੨
ਸਰਨਿ ਪਰਿਓ ਨਾਨਕ ਹਰਿ ਦੁਆਰੇ ॥	ਵਡ ੫, ੪, ੪ : ੨	-	੫੬੩
ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ ਪਾਇਓ ॥	ਗੂਜ ੫, ੧੨, ੨ : ੨	-	੪੯੮
ਸਰਨਿ ਪਰਿਓ ਨਾਨਕ ਪ੍ਰਭ ਤੁਮਰੀ ਦੇ ਰਾਖਿਓ ਹਰਿ ਹਾਥ ॥	ਗੂਜ ੫, ੩੨, ੪ : ੨	-	੫੦੩
ਸਰਨਿ ਪਰਿਓ ਪੂਰਨ ਪਰਮੇਸੁਰ ਬਿਨਸੇ ਸਗਲ ਜੰਜਾਲ ॥	ਧਨਾ ੫, ੨੧, ੧*: ੨	-	੬੭੬
ਸਰਨਿ ਪਰੇ ਸਾਚੇ ਗੁਰਦੇਵ ॥	ਆਸਾ ੫, ੧੦੨, ੨ : ੧	-	੩੯੬
ਸਰਨਿ ਪਰੇ ਕੀ ਰਾਖੁ ਦਇਆਲਾ ॥	ਗਉ ੫, ਬਾਅ, ੪੮ : ੭	-	੨੬੦
ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥	ਬਿਲਾ ੫, ੧੧੦, ੨ : ੨	-	੮੨੬
ਸਰਨਿ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ॥	ਬਿਲਾ ੫, ੬੨, ੪ : ੧	-	੮੧੬
ਸਰਨੀ ਆਇਓ ਨਾਥ ਨਿਧਾਨ ॥	ਕੇਦਾ ੫, ੩, ੧*: ੧	-	੧੧੧੯
ਸਰਪ ਜੋਨਿ ਵਲਿ ਵਲਿ ਅਉਤਰੈ ॥	ਗੂਜ ਤ੍ਰਿਲੋ, ੨, ੧ : ੨	-	੫੨੬
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ ॥	ਸਲੋ ਕਬ, ੧੦੭ : ੨	-	੧੩੭੦
ਸਰਪਨੀ ਤੇ ਊਪਰਿ ਨਹੀ ਬਲੀਆ ॥	ਆਸਾਂ ਕਬ, ੧੯, ੧ : ੧	-	੪੮੦
ਸਰਪਰ ਉਠੀ ਚਲਣਾ ਛਡਿ ਜਾਸੀ ਲਖ ਕਰੋੜਿ ॥	ਸਿਰੀ ੫, ੯੨, ੩ : ੨	-	੫੦
ਸਰਪਰ ਹੋਵਤ ਜਾਨੁ ਅਨੇਤ ॥	ਗਉ ੫, ਸੁਖ ੫, ੩ : ੨	-	੨੬੮
ਸਰਪਰ ਗਵਨੁ ਕਰਹਿਗੇ ਬਪੁਰੇ ॥	ਗਉ ੫, ਅਸ ੪, ੧ : ੪	-	੨੩੭
ਸਰਪਰ ਜਾਨਹੁ ਨਰਕ ਹੀ ਪਰੈ ॥	ਗੋਂਡ ਰਵਿ, ੨, ੧*: ੨	-	੮੭੫
ਸਰਪਰ ਮੈਥੈ ਆਵਣਾ ਮਰਣਹੁ ਨ ਡਰਿਆਹੁ ॥	ਸਲੋ ਫਰ, ੯੩ : ੨	-	੧੩੮੨

ਸਰਪਰ ਵੀਛੁੜਣਾ ਮੋਹੇ ਪਛੁਤਾਣੇ ਰਾਮ ॥	ਬਿਹਾ ੫, ੯, ੩ : ੨	- ੫੪੮
ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਇ ॥	ਸਲੋ ੧, ੩੧ : ੩	- ੧੪੧੨
ਸਰਬ ਉਪਾਇ ਗੁਰੂ ਸਿਰਿ ਮੋਰੁ ॥	ਬਸੰ ੧, ਅਸ ੧, ੩ : ੧	- ੧੧੮੭
ਸਰਬ ਅਨੰਦ ਜਬ ਦਰਸਨੁ ਪਾਈਐ ॥	ਰਾਮ ੫, ੨੫, ੩ : ੩	- ੮੯੦
ਸਰਬ ਇਛਾ ਤਾ ਕੀ ਪੂਰਨ ਹੋਇ ॥	ਗਉ ੫, ਸੁਖ ੨੪, ੫ : ੫	- ੨੯੫
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥	ਆਸਾ ੧, ਵਾਰ ੧੨ ਸ, ੨, ੩ : ੩	- ੪੬੯
ਸਰਬ ਸਬਦੰ ਤ ਏਕ ਸਬਦੰ ਜੇ ਕੋ ਜਾਨਸਿ ਭੇਉ ॥	ਸਸ ੧, ੩ : ੩	- ੧੩੫੩
ਸਰਬ ਸਾਸਤ੍ਰ ਬਹੁ ਰੂਪੀਆ ਅਨਗਰੂਆ ਆਖਾੜਾ ਮੰਡਲੀਕ ਬੋਲ ਬੋਲਹਿ ਕਾਛੇ ॥	ਮਲਾ ਨਾਮ, ੧, ੩ : ੨	- ੧੨੯੨
ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥	ਧਨਾ ੧, ੧, ੩ : ੧	- ੬੬੦
ਸਰਬ ਸਿਧਿ ਹਰਿ ਗਾਈਐ ਸਭਿ ਭਲਾ ਮਨਾਵਹਿ ॥	ਬਿਲਾ ੫, ੭੨, ੧ : ੧	- ੮੧੮
ਸਰਬ ਸਿਧਿ ਕਲਿਆਨ ॥	ਪ੍ਰਭਾ ੫, ੧੩, ੧ : ੩	- ੧੩੪੧
ਸਰਬ ਸਿਧਿ ਕਾਰਜ ਸਭਿ ਸਵਰੇ ਅਹੰ ਰੋਗ ਸਗਲ ਹੀ ਖਇਆ ॥	ਸਾਰ ੫, ੪੭, ੧ : ੧	- ੧੨੧੩
ਸਰਬ ਸਿਧਿ ਨਵ ਨਿਧਿ ਤਿਤੁ ਗ੍ਰਿਹਿ ਨਹੀ ਊਨਾ ਸਭੁ ਕਛੂ ॥	ਆਸਾ ੫, ਛੰਤ ੭, ੨ : ੪	- ੪੫੭
ਸਰਬ ਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨਹ ॥	ਸਸ ੫, ੩੮ : ੧	- ੧੩੫੭
ਸਰਬ ਸੁਖ ਆਨੰਦ ਮੰਗਲ ਰਸ ਮਾਨਿ ਗੋਬਿੰਦੈ ਆਗਿਓ ॥	ਗਉ ੫, ੧੬੦*, ੧*: ੩	- ੨੧੪
ਸਰਬ ਸੁਖ ਹਰਿ ਨਾਮੁ ਦੀਆ ਨਾਨਕ ਸੋ ਪ੍ਰਭੁ ਜਾਪਿ ॥	ਗੂਜ ੫, ੨੮, ੪ : ੨	- ੫੦੧
ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥	ਸਿਰੀ ੫, ੮੦, ੧*: ੨	- ੪੫
ਸਰਬ ਸੁਖਾ ਸੁਖ ਹਰਿ ਕੈ ਨਾਇ ॥	ਬਸੰ ੫, ੨, ੪ : ੨	- ੧੧੮੦
ਸਰਬ ਸੁਖਾ ਸੁਖੁ ਸਾਚਾ ਏਹੁ ॥	ਗਉ ੫, ੭੬, ੪ : ੧	- ੧੭੮
ਸਰਬ ਸੁਖਾ ਹਰਿ ਹਰਿ ਗੁਣ ਗਾਏ ॥	ਭੈਰ ੫, ੪੧, ੧ : ੪	- ੧੧੪੭
ਸਰਬ ਸੁਖਾ ਕਾ ਏਕੁ ਹਰਿ ਸੁਆਮੀ ਸੋ ਗੁਰਿ ਨਾਮੁ ਦਇਓ ॥	ਬਿਲਾ ਕਬ, ੪, ੩ : ੧	- ੮੫੬
ਸਰਬ ਸੁਖਾ ਕਾ ਦਾਤਾ ਸਤਿਗੁਰੁ ਤਾ ਕੀ ਸਰਨੀ ਪਾਈਐ ॥	ਸੋਰ ੫, ੮੯, ੧ : ੧	- ੬੩੦
ਸਰਬ ਸੁਖਾ ਗੁਰ ਚਰਨਾ ॥	ਦੇਵ ੫, ੧੬, ੧*: ੧	- ੫੩੧
ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆਂ ॥	ਸੂਹੀ ੫, ਛੰਤ ੭, ੨ : ੪	- ੭੮੧
ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨੁ ਤਨੁ ਆਰੋਗ ॥	ਬਿਲਾ ੫, ੨੮, ੧ : ੧	- ੮੦੭
ਸਰਬ ਸੁਖਾ ਨਿਧਿ ਚਰਣ ਹਰਿ ਭਉਜਲੁ ਬਿਖਮੁ ਤਰੇ ॥	ਮਾਝ ੫, ਬਾਰਾ, ੧੪ : ੩	- ੧੩੬
ਸਰਬ ਸੁਖਾ ਪਾਵਉ ਸਤਸੰਗਿ ॥	ਗਉ ੫, ੮੩, ੪ : ੨	- ੧੮੦
ਸਰਬ ਸੁਖਾ ਪ੍ਰਭ ਤੇਰੀ ਦਇਆ ॥	ਗਉ ੫, ੮੩, ੨ : ੪	- ੧੮੦
ਸਰਬ ਸੁਖਾ ਪ੍ਰਭ ਤੇਰੋ ਨਾਉ ॥	ਭੈਰ ੫, ੪੪, ੧*: ੧	- ੧੧੪੮
ਸਰਬ ਸੁਖਾ ਬਨੇ ਤੇਰੈ ਓਲੈ ॥	ਆਸਾ ੫, ੫੭, ੧*: ੧	- ੩੮੫
ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥	ਗਉ ੫, ੧੨੮*, ੧ : ੨	- ੨੦੬
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥	ਆਸਾ ੫, ੧੦੪, ੧ : ੧	- ੩੯੬
ਸਰਬਸੁ ਛੋਡਿ ਮਹਾ ਰਸੁ ਪੀਜੈ ॥	ਗਉ ਕਬ, ੫, ੪ : ੨	- ੩੨੪
ਸਰਬਸੁ ਦੀਜੈ ਅਪਨਾ ਵਾਰੇ ॥	ਮਾਝ ੫, ੪੭, ੧ : ੨	- ੧੦੮
ਸਰਬਸੁ ਨਾਮੁ ਭਗਤ ਕਉ ਦੀਨ ॥	ਗਉ ੫, ਅਸ ੧੧, ੮ : ੨	- ੨੪੦
ਸਰਬ ਸੋਇਨ ਕੀ ਲੰਕਾ ਹੋਤੀ ਰਾਵਨ ਸੇ ਅਧਿਕਾਈ ॥	ਧਨਾ ਨਾਮ, ੧, ੩ : ੧	- ੬੯੩
ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥	ਸਾਰ ੫, ੬੬, ੧*: ੨	- ੧੨੧੭
ਸਰਬ ਸੂਖ ਆਨੰਦ ਘਨੇਰੇ ਠਾਕੁਰ ਦਰਸ ਧਿਆਨੀ ॥	ਸਾਰ ੫, ੧੨੭, ੧ : ੨	- ੧੨੨੮
ਸਰਬ ਸੂਖ ਆਨੰਦ ਨਾਨਕ ਜਪਿ ਰਾਮ ਨਾਮੁ ਕਲਿਆਣੁ ॥	ਕਲਿ ੫, ੯, ੨ : ੨	- ੧੩੨੩
ਸਰਬ ਸੂਖ ਇਹੁ ਆਨੰਦੁ ਲਹਿਆ ॥	ਗਉ ੫, ੮੧, ੪ : ੨	- ੧੭੯
ਸਰਬ ਸੂਖ ਸਹਜ ਘਰਿ ਤੇਰੈ ਅਮਿਉ ਤੇਰੀ ਦ੍ਰਿਸਟੀਜਾ ਹੇ ॥	ਮਾਰੂ ੫, ਸੋਲਾ ੩, ੭ : ੩	- ੧੦੭੪
ਸਰਬ ਸੂਖ ਹਰਿ ਨਾਮਿ ਵਡਾਈ ॥	ਬੈਰਾ ੫, ੧, ੨ : ੧	- ੭੨੦
ਸਰਬ ਸੂਖ ਕਲਿਆਣ ਪਾਵਹਿ ਮਿਟੈ ਸਗਲ ਉਪਾਧਿ ॥	ਗੂਜ ੫, ੨੭, ੧*: ੨	- ੫੦੧
ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਓ ॥	ਸਲੋ ਕਬ, ੩ : ੨	- ੧੩੬੪
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥	ਸਾਰ ੫, ੫੫, ੧*: ੨	- ੧੨੧੫
ਸਰਬ ਸੂਖ ਤਾਹੂ ਮਨਿ ਵੂਠਾ ॥	ਗਉ ੫, ਸੁਖ ੫, ੧ : ੮	- ੨੬੮

ਸਰਬ ਸੂਖ ਨਾਨਕ ਤਿਹ ਪਾਇਆ ॥	ਗਉ ੫, ਸੁਖ ੧੫, ੬ : ੧੦	-	੨੮੩
ਸਰਬ ਸੂਖ ਨਾਨਕ ਪਰਗਾਸ ॥	ਗਉ ੫, ਸੁਖ ੨੦, ੮ : ੧੦	-	੨੯੦
ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥	ਬਿਲਾ ੫, ੫੨, ੪ : ੨	-	੮੧੪
ਸਰਬ ਸੂਖ ਫਿਰਿ ਨਹੀ ਡੋੁਲਾਇਆ ॥	ਸੂਹੀ ੫, ੩੬, ੧ : ੨	-	੭੪੪
ਸਰਬ ਸੂਖ ਬਡਿਆਈ ਨਾਨਕ ਜੀਵਉ ਮੁਖਹੁ ਬੁਲਾਵਉ ॥	ਦੇਵ ੫, ੫, ੨ : ੨	-	੫੨੯
ਸਰਬ ਸੂਖ ਭੋਗ ਰਸ ਦੇਵੈ ਮਨ ਹੀ ਨਾਲਿ ਸਮਾਵੈ ॥	ਧਨਾ ੫, ੩੯, ੧ : ੨	-	੬੮੦
ਸਰਬ ਸੂਖ ਰੰਗ ਮਾਣਿਆ ॥	ਗਉ ੫, ੧੪੭*, ੩ : ੨	-	੨੧੨
ਸਰਬ ਸੂਖ ਵਸਹਿ ਮਨਿ ਆਇ ॥	ਭੈਰ ੫, ੪੩, ੧ : ੪	-	੧੧੪੮
ਸਰਬ ਸੂਖ ਵਡੀ ਵਡਿਆਈ ਜਪਿ ਜੀਵੈ ਨਾਨਕੁ ਨਾਉ ॥	ਆਸਾ ੫, ੧੩੮, ੪ : ੨	-	੪੦੫
ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ ॥	ਸਿਰੀ ੫ ਛੰਤ ੩, ੩ : ੫	-	੮੧
ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨ ਲਿਪ੍ਤੇ ॥	ਸਸ ੫, ੩੮ : ੨	-	੧੩੫੭
ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥	ਬਿਲਾ ੫, ੪੨, ੧*: ੨	-	੯੧੧
ਸਰਬ ਕਲਾ ਸਾਚੇ ਭਰਪੂਰਾ ॥	ਮਾਰੂ ੧, ਸੋਲਾ ੧, ੧੪ : ੨	-	੧੦੨੧
ਸਰਬ ਕਲਾ ਸੋਈ ਪਰਬੀਨ ॥	ਕਾਨ ੫, ੨, ੩ : ੧	-	੧੨੯੮
ਸਰਬ ਕਲਾ ਕਰਿ ਖੇਲੈ ਖੇਲ ॥	ਗਉ ੫, ਸੁਖ ੨੩, ੩ : ੫	-	੨੯੪
ਸਰਬ ਕਲਾ ਕਰਿ ਥਾਪਿਆ ਅੰਤਰਿ ਜੋਤਿ ਅਪਾਰ ॥	ਸਿਰੀ ੫, ੮੪, ੧ : ੨	-	੪੭
ਸਰਬ ਕਲਾ ਜਗਦੀਸੈ ਅੰਸ ॥	ਆਸਾ ੧, ੧੨, ੧ : ੪	-	੩੫੨
ਸਰਬ ਕਲਾ ਪੂਰਨ ਪ੍ਰਭੁ ਸੋਇ ॥	ਗਉ ੫, ੧੫੨, ੧*: ੨	-	੧੯੬
ਸਰਬ ਕਲਾ ਪ੍ਰਭ ਤੁਮ੍ ਪ੍ਰਬੀਨ ॥	ਬਸੰ ੫, ੭, ੩ : ੧	-	੧੧੮੨
ਸਰਬ ਕਲਾ ਪ੍ਰਭ ਪੂਰਣੋ ਮੰਞੁ ਨਿਮਾਣੀ ਥਾਉ ॥	ਮਾਝ ੫, ਦਿਨ ੧, ੪ : ੧	-	੧੩੭
ਸਰਬ ਕਲਾ ਪ੍ਰੀਤਮ ਭਰਪੂਰਿ ॥	ਪ੍ਰਭਾ ੫, ਅਸ ੩, ੭ : ੪	-	੧੩੪੯
ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥	ਗਉ ੫, ਸੁਖ ੧੫, ੧੫ ਸ: ੧	-	੨੮੨
ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥	ਰਾਮ ੫, ਵਾਰ, ੧੮ : ੭	-	੯੬੫
ਸਰਬ ਕਲਾ ਲੇ ਆਪੇ ਰਹਿਆ ਗੁਰਮੁਖਿ ਕਿਸੈ ਬੁਝਾਇਦਾ ॥	ਮਾਰੂ ੧, ਸੋਲਾ ੧੬, ੫ : ੩	-	੧੦੩੬
ਸਰਬ ਕਲਾ ਲੇ ਆਪੇ ਰਹੈ ॥	ਰਾਮ ਬੇਣੀ, ੧, ੮ : ੩	-	੯੭੪
ਸਰਬ ਕਲਿਆਣ ਸੁਖ ਸਹਜ ਨਿਧਾਨ ॥	ਗਉ ੫, ੧੪੯, ੨ : ੧	-	੧੯੫
ਸਰਬ ਕਲਿਆਣ ਸੂਖ ਸਚੁ ਪਾਵੈ ॥	ਗਉ ੫, ੧੧੭*, ੧*: ੨	-	੨੦੩
ਸਰਬ ਕਲਿਆਣ ਸੂਖ ਨਿਧਿ ਨਾਮੁ ॥	ਗਉ ੫, ਸੁਖ ੨੦, ੫ : ੭	-	੨੯੦
ਸਰਬ ਕਲਿਆਣ ਸੁਖ ਮਨਿ ਵੂਠੇ ॥	ਪ੍ਰਭਾ ੫, ੧੨, ੨ : ੧	-	੧੩੪੧
ਸਰਬ ਕਲਿਆਣ ਕੀਏ ਗੁਰਦੇਵ ॥	ਬਿਲਾ ੫, ੨, ੧ : ੧	-	੮੦੧
ਸਰਬ ਕਲਿਆਣ ਚਰਣ ਪ੍ਰਭ ਸੇਵਾ ॥	ਭੈਰ ੫, ੧੨, ੩ : ੧	-	੧੧੩੮
ਸਰਬ ਕਲਿਆਣ ਜੇ ਮਨ ਮਹਿ ਚਾਹਹਿ ਮਿਲਿ ਸਾਧੂ ਸੁਆਮੀ ਰਾਵਣਾ ॥	ਮਾਰੂ ੫, ਸੋਲਾ ੧੪, ੪ : ੩	-	੧੦੮੬
ਸਰਬ ਕਲਿਆਣ ਪ੍ਰਭਿ ਕੀਨੇ ॥	ਸੋਰ ੫, ੭੦, ੧ : ੩	-	੬੨੬
ਸਰਬ ਕਲਿਆਣ ਵਸੈ ਮਨਿ ਆਇ ॥	ਗਉ ੫, ੧੩੭, ੧ : ੨	-	੧੯੩
ਸਰਬ ਕਲਿਆਣਾ ਤਿਤੁ ਦਿਨਿ ਹਰਿ ਪਰਸੀ ਗੁਰ ਕੇ ਪਾਉ ॥	ਮਾਝ ੫, ਦਿਨ ੧, ੪ : ੯	-	੧੩੭
ਸਰਬ ਕਾਰਜ ਸਿਧਿ ਭਏ ਗਾਇ ਗੁਨ ਗੁਪਾਲ ॥	ਕਲਿ ੫, ੮, ੧ : ੧	-	੧੩੨੨
ਸਰਬ ਕੀ ਰੇਣ ਹੋਵੀਜੈ ॥	ਰਾਮ ੫, ੪੪, ੪ : ੧	-	੮੯੬
ਸਰਬ ਕੀ ਰੇਨ ਜਾ ਕਾ ਮਨੁ ਹੋਇ ॥	ਗਉ ੫, ਸੁਖ ੧੨, ੩ : ੯	-	੨੭੮
ਸਰਬ ਕੁਸਲ ਸੁਖ ਬਿਸ੍ਰਾਮ ਆਨਦਾ ਆਨੰਦ ਨਾਮ ਜਮ ਕੀ ਕਛੁ ਨਾਹਿ ਤ੍ਰਾਸ ਸਿਮਰਿ ਅੰਤਰਜਾਮੀ ॥	ਸਾਰ ੫, ੧੩੪, ੨ : ੧	-	੧੨੩੦
ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥	ਗਉ ੫, ਥਿਤੀ, ੪ : ੨	-	੨੯੭
ਸਰਬ ਗੁਣ ਨਿਧਾਨੰ ਕੀਮਤਿ ਨ ਗ੍ਯਾਨੰ ਧ੍ਯਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥	ਸਮੁ ੫, ੪ : ੧	-	੧੩੮੬
ਸਰਬ ਗੁਣਾ ਤਾ ਕੈ ਬਹੁਤੁ ਨਿਧਾਨ ॥	ਭੈਰ ੫, ੨੭, ੩ : ੩	-	੧੧੪੩
ਸਰਬ ਗੁਣੀ ਸਾਚਾ ਬੀਚਾਰੁ ॥	ਰਾਮ ੧, ਅਸ ੪, ੯ : ੨	-	੯੦੫
ਸਰਬ ਗੁਨਾ ਨਿਧਿ ਰਾਇਓ ॥	ਸੋਰ ੫, ੬੧, ੪*: ੩	-	੬੨੪
ਸਰਬਗ੍ਯ ਪੂਰਨ ਪੁਰਖ ਭਗਵਾਨਹ ਭਗਤਿ ਵਛਲ ਕਰੁਣਾ ਮਯਹ ॥	ਸਸ ੫, ੨੧ : ੪	-	੧੩੫੫

ਸਰਬ ਘਟ ਪ੍ਰਤਿਪਾਲ ॥	ਬਿਲਾ ੫, ਅਸ ੨, ੫ : ੨	-	੮੩੮
ਸਰਬ ਘਟਾ ਕਰਤ ਪ੍ਰਤਿਪਾਲ ॥	ਗਉ ੫, ਸੁਖ ੨੦, ੭ : ੪	-	੨੯੦
ਸਰਬ ਘਟਾ ਕੇ ਦਾਤੇ ਸੁਆਮੀ ਦੇਹਿ ਸੁ ਪਹਿਰਣੁ ਖਾਣੁ ॥	ਕਲਿ ੫, ੯, ੧ : ੨	-	੧੩੨੩
ਸਰਬ ਚਿੰਤ ਤੁਝੁ ਪਾਸਿ ਸਾਧਸੰਗਤਿ ਹਉ ਤਕਉ ॥	ਸਵ ੩, ਕੀਰ, ੧੮ : ੨	-	੧੩੯੫
ਸਰਬ ਜਾਚਿਕ ਏਕੁ ਦਾਤਾ ਕਰੁਣਾ ਮੈ ਜਗਦੀਸਰਾ ॥	ਰਾਮ ੫, ਛੰਤ ੨, ੩ : ੪	-	੯੨੫
ਸਰਬ ਜਾਚਿਕ ਏਕੁ ਦਾਤਾ ਨਹ ਦੂਰਿ ਸੰਗੀ ਜਾਹਰਾ ॥	ਆਸਾ ੫, ਛੰਤ ੫, ੪ : ੪	-	੪੫੬
ਸਰਬ ਜੀਅ ਹਹਿ ਜਾ ਕੈ ਹਾਥਿ ॥	ਗਉ ੫, ੭੩, ੩ : ੧	-	੧੭੭
ਸਰਬ ਜੀਅ ਕੀਏ ਪ੍ਰਤਪਾਨੀ ॥	ਮਲਾ ੧, ਅਸ ੫, ੩ : ੧	-	੧੨੭੫
ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥	ਕਲਿ ੪, ਅਸ ੫, ੮ : ੨	-	੧੩੨੬
ਸਰਬ ਜੀਅ ਪੂਰਨ ਭਗਵਾਨ ॥	ਸਾਰ ੫, ਅਸ ੨, ੬ : ੪	-	੧੨੩੬
ਸਰਬ ਜੀਆ ਆਪੇ ਪ੍ਰਤਿਪਾਲ ॥	ਗਉ ੫, ਸੁਖ ੧੫, ੧ : ੨	-	੨੮੨
ਸਰਬ ਜੀਆ ਸਿਰਿ ਲੇਖੁ ਧੁਰਾਹੂ ਬਿਨੁ ਲੇਖੈ ਨਹੀ ਕੋਈ ਜੀਉ ॥	ਸੋਰ ੧, ੧੧, ੧ : ੧	-	੫੯੮
ਸਰਬ ਜੀਆ ਕਉ ਦੇਵਣਹਾਰਾ ॥	ਮਾਝ ੫, ੩੯, ੩ : ੧	-	੧੦੬
ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥	ਭੈਰ ੫, ੧੨, ੧*: ੨	-	੧੧੬੦
ਸਰਬ ਜੀਆਂ ਕਾ ਜਾਨੈ ਭੇਉ ॥	ਗੋਂਡ ੫, ੬, ੩ : ੩	-	੮੬੩
ਸਰਬ ਜੀਆ ਕਾ ਰਾਖਾ ਸੋਇ ॥	ਗਉ ੫, ਸੁਖ ੧੭, ੫ : ੮	-	੨੮੬
ਸਰਬ ਜੀਆ ਕੇ ਦਾਤੇ ਸੁਆਮੀ ਕਰਿ ਕਿਰਪਾ ਲੇਹੁ ਉਬਾਰੇ ॥	ਧਨਾ ੫, ੧, ੨ : ੨	-	੬੭੦
ਸਰਬ ਜੀਆ ਜਗਜੀਵਨੁ ਦਾਤਾ ਨਿਰਭਉ ਮੈਲੁ ਨ ਕਾਈ ਹੇ ॥	ਮਾਰੂ ੧, ਸੋਲਾ ੪, ੧੫ : ੩	-	੧੦੨੪
ਸਰਬ ਜੀਆ ਜਗਿ ਜੋਤਿ ਤੁਮਾਰੀ ਜੈਸੀ ਪ੍ਰਭਿ ਫੁਰਮਾਈ ਹੇ ॥	ਮਾਰੂ ੧, ਸੋਲਾ ੧, ੧੧ : ੩	-	੧੦੨੧
ਸਰਬ ਜੀਆ ਪ੍ਰਤਿਪਾਲਦਾ ਮੇਰੀ ਜਿੰਦੁੜੀਏ ਜਿਉ ਬਾਲਕ ਪਿਤ ਮਾਤਾ ਰਾਮ ॥	ਬਿਹਾ ੪, ੬, ੪ : ੩	-	੫੪੧
ਸਰਬ ਜੀਆ ਪ੍ਰਤਿਪਾਲਿ ਸਮਾਲੇ ਸੋ ਅੰਤਰਿ ਦਾਨਾ ਬੀਨਾ ਹੇ ॥	ਮਾਰੂ ੧, ਸੋਲਾ ੮, ੧ : ੩	-	੧੦੨੭
ਸਰਬ ਜੀਆ ਮਹਿ ਏਕੋ ਜਾਣੈ ਤਾ ਹਉਮੈ ਕਹੈ ਨ ਕੋਈ ॥	ਆਸਾ ੧, ਪਟੀ, ੪ : ੨	-	੪੩੨
ਸਰਬ ਜੀਆ ਮਹਿ ਏਕੋ ਰਵੈ ॥	ਗਉ ੧, ਅਸ ੧੬, ੫ : ੧	-	੨੨੮
ਸਰਬ ਜੁਗ ਮਹਿ ਤੁਮ ਪਛਾਨੁ ॥	ਕਲਿ ੫, ੭, ੩ : ੨	-	੧੩੨੨
ਸਰਬ ਜੋਤਿ ਜਗਜੀਵਨਾ ਸਿਰਿ ਸਿਰਿ ਸਾਚਾ ਲੇਖੁ ॥	ਮਾਰੂ ੧, ੧੦, ੧*: ੨	-	੯੯੨
ਸਰਬ ਜੋਤਿ ਤੇਰੀ ਪਸਰਿ ਰਹੀ ॥	ਰਾਮ ੧, ੨, ੧ : ੧	-	੮੭੬
ਸਰਬ ਜੋਤਿ ਨਾਮੈ ਕੀ ਚੇਰਿ ॥	ਬਸੰ ੧, ਅਸ ੧, ੨ : ੪	-	੧੧੮੭
ਸਰਬ ਜੋਤਿ ਨਿਰੰਜਨ ਸੰਭੂ ਛੋਡਹੁ ਬਹੁਤੁ ਜੰਜਾਲਾ ॥	ਗੂਜ ੧, ਅਸ ੧, ੩ : ੨	-	੫੦੩
ਸਰਬ ਜੋਤਿ ਪੂਰਨ ਭਗਵਾਨੁ ॥	ਆਸਾ ੧, ੧੧, ੧*: ੨	-	੩੫੨
ਸਰਬ ਜੋਤਿ ਮਹਿ ਜਾ ਕੀ ਜੋਤਿ ॥	ਗਉ ੫, ਸੁਖ ੨੩, ੩ : ੭	-	੨੯੪
ਸਰਬ ਜੋਤਿ ਰੂਪੁ ਤੇਰਾ ਦੇਖਿਆ ਸਗਲ ਭਵਨ ਤੇਰੀ ਮਾਇਆ ॥	ਆਸਾ ੧, ੮, ੩ : ੧	-	੩੫੧
ਸਰਬ ਤਿਆਗਿ ਭਜੁ ਕੇਵਲ ਰਾਮੁ ॥	ਗਉ ਕਬ, ੩, ੪ : ੨	-	੩੨੪
ਸਰਬਤ੍ਰ ਰਮਣੰ ਗੋਬਿੰਦਹ ਨਾਨਕ ਲੇਪ ਛੇਪ ਨ ਲਿਪ੍ਰਤੇ ॥	ਸਸ ੫, ੩੬ : ੨	-	੧੩੫੭
ਸਰਬ ਥਾਨ ਕੋ ਰਾਜਾ ॥	ਸੋਰ ੫, ੫੧, ੪ : ੧	-	੬੨੧
ਸਰਬ ਥੋਕ ਸੁਨੀਅਹਿ ਘਰਿ ਤਾ ਕੈ ॥	ਗਉ ੫, ਸੁਖ ੧੬, ੨ : ੬	-	੨੮੪
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥	ਸਾਰ ੫, ੫੭, ੨ : ੨	-	੧੨੧੫
ਸਰਬ ਥੋਕ ਨਾਨਕ ਤਿਨਿ ਪਾਇਆ ॥	ਗਉ ੫, ਸੁਖ ੫, ੧ : ੧੦	-	੨੬੮
ਸਰਬ ਦੂਖ ਹਰਿ ਸਿਮਰਤ ਨਸੇ ॥	ਬਿਲਾ ੫, ੩, ੨ : ੩	-	੮੦੨
ਸਰਬ ਦੂਖ ਜਬ ਬਿਸਰਹਿ ਸੁਆਮੀ ॥	ਆਸਾ ੫, ੯੭, ੧ : ੧	-	੩੯੪
ਸਰਬ ਦੋਖ ਪਰੰਤਿਆਗੀ ਸਰਬ ਧਰਮ ਦ੍ਰਿੜੰਤਣਃ ॥	ਗਾਥਾ ੫, ੨੨ : ੧	-	੧੩੬੧
ਸਰਬ ਦ੍ਰਿਸਟਿ ਲੋਚਨ ਅਭ ਅੰਤਰਿ ਏਕਾ ਨਦਰਿ ਸੁ ਤ੍ਰਿਭਵਣ ਸਾਰ ॥	ਗੂਜ ੧, ਅਸ ੨, ੩ : ੨	-	੫੦੩
ਸਰਬ ਧਰਮ ਮਹਿ ਸ੍ਰੇਸਟ ਧਰਮੁ ॥	ਗਉ ੫, ਸੁਖ ੩, ੮ : ੧	-	੨੬੬
ਸਰਬ ਧਰਮ ਮਾਨੋ ਤਿਹ ਕੀਏ ਜਿਹ ਪ੍ਰਭ ਕੀਰਤਿ ਗਾਈ ॥	ਰਾਮ ੯, ੨, ੨ : ੨	-	੯੦੨
ਸਰਬ ਧਾਰ ਸਮਰਥ ਹਉ ਤਿਸੁ ਕੁਰਬਾਣੀਐ ॥	ਰਾਮ ੫, ਵਾਰ, ੨ : ੬	-	੯੫੭
ਸਰਬ ਧਾਰ ਸਰਬ ਕੇ ਨਾਇਕ ਸੁਖ ਸਮੂਹ ਕੇ ਦਾਤੇ ॥	ਕਲਿ ੫, ੨, ੧*: ੨	-	੧੩੨੧
ਸਰਬ ਧਾਰਨ ਪ੍ਰਤਿਪਾਰਨ ਇਕ ਬਿਨਉ ਦੀਨਾ ॥	ਮਾਰੂ ੫, ੨੨, ੨ : ੧	-	੧੦੦੫
ਸਰਬ ਧਿਆਨ ਮਹਿ ਏਕੁ ਧਿਆਨੁ ॥	ਬਸੰ ੫, ੮, ੪ : ੨	-	੧੧੮੨

ਸਰਬ ਨਿਧਾਨ ਸੁਖ ਪਾਇਆ ॥	ਸੋਰ ੫, ੬੭, ੧ : ੩	-	੬੨੬
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥	ਗਉ ੫, ੮੩, ੩ : ੩	-	੧੮੦
ਸਰਬ ਨਿਧਾਨ ਗੁਰੂ ਤੇ ਪਾਵੈ ॥	ਗਉ ੫, ੯੩, ੨ : ੨	-	੧੮੩
ਸਰਬ ਨਿਧਾਨ ਜਨ ਕੈ ਹਰਿ ਨਾਉ ॥	ਗਉ ੫, ੯੩, ੩ : ੪	-	੧੮੪
ਸਰਬ ਨਿਧਾਨ ਜਾ ਕੀ ਦ੍ਰਿਸਟੀ ਮਾਹਿ ॥	ਗਉ ੫, ਸੁਖ ੧੫, ੭ : ੩	-	੨੮੩
ਸਰਬ ਨਿਧਾਨ ਜੀਅ ਕਾ ਦਾਤਾ ॥	ਗਉ ੫, ਸੁਖ ੧੮, ੩ : ੫	-	੨੮੭
ਸਰਬ ਨਿਧਾਨ ਤੇਰੀ ਦ੍ਰਿਸਟੀ ਮਾਹਿ ॥	ਗੋਂਡ ੫, ੧੭, ੪ : ੨	-	੮੬੭
ਸਰਬ ਨਿਧਾਨ ਨਾਨਕ ਹਰਿ ਰੰਗਿ ॥	ਗਉ ੫, ਸੁਖ ੧, ੨ : ੧੦	-	੨੬੨
ਸਰਬ ਨਿਧਾਨ ਨਾਮ ਭਗਵੰਤ ॥	ਭੈਰ ੫, ੪੨, ੨ : ੪	-	੧੧੪੮
ਸਰਬ ਨਿਧਾਨ ਨਾਮਿ ਹਰਿ ਹਰਿ ਕੈ ਜਿਸੁ ਕਰਮਿ ਲਿਖਿਆ ਤਿਨਿ ਪਾਵਾ ॥	ਸਾਰ ੫, ੩੯, ੨ : ੧	-	੧੨੧੨
ਸਰਬ ਨਿਧਾਨ ਪੇਖੇ ਮਨ ਮਾਹਿ ॥	ਗਉ ੫, ੭੭, ੨ : ੩	-	੧੭੮
ਸਰਬ ਨਿਧਾਨ ਪ੍ਰਭ ਤੇਰੀ ਮਇਆ ॥	ਗਉ ੫, ਸੁਖ ੬, ੮ : ੭	-	੨੭੧
ਸਰਬ ਨਿਧਾਨ ਮਹਾ ਬੀਚਾਰ ॥	ਗੋਂਡ ੫, ੧੫, ੪ : ੨	-	੮੬੬
ਸਰਬ ਨਿਧਾਨ ਮਹਿ ਹਰਿ ਨਾਮੁ ਨਿਧਾਨੁ ॥	ਗਉ ੫, ਸੁਖ ੧੯, ੨ : ੯	-	੨੮੮
ਸਰਬ ਨਿਧਾਨ ਮੰਗਲ ਰਸ ਰੂਪਾ ਹਰਿ ਕਾ ਨਾਮੁ ਅਧਾਰੋ ॥	ਸੋਰ ੫, ੪੮, ੨ : ੧	-	੬੨੦
ਸਰਬ ਨਿਧਾਨ ਰਾਖੇ ਜਨ ਮਾਹਿ ॥	ਗਉ ੫, ੧੩੬, ੨ : ੧	-	੧੯੩
ਸਰਬ ਨਿਰੰਜਨ ਪੁਰਖੁ ਸੁਜਾਨਾ ॥	ਮਾਰੂ ੧, ਸੋਲਾ ੧੯, ੬ : ੧	-	੧੦੪੦
ਸਰਬ ਨਿਰੰਜਨੁ ਘਟਿ ਘਟਿ ਜਾਨਿਆ ॥	ਮਾਰੂ ੧, ਸੋਲਾ ੧੮, ੮ : ੨	-	੧੦੩੯
ਸਰਬ ਨਿਰੰਤਰਿ ਆਪੇ ਆਪਿ ॥	ਆਸਾ ੧, ਅਸ ੩, ੪ : ੩	-	੪੧੨
ਸਰਬ ਨਿਰੰਤਰਿ ਏਕੋ ਸੋਇ ॥	ਗਉ ੫, ਸੁਖ ੧੬, ੧ : ੪	-	੨੮੩
ਸਰਬ ਨਿਰੰਤਰਿ ਏਕੋ ਸੋਇ ॥	ਗਉ ੫, ਸੁਖ ੧੮, ੮ : ੬	-	੨੮੭
ਸਰਬ ਨਿਰੰਤਰਿ ਏਕੋ ਜਾਗੈ ॥	ਸੂਹੀ ੫, ੨੯, ੩ : ੧	-	੭੪੩
ਸਰਬ ਨਿਰੰਤਰਿ ਏਕੋ ਦੇਖੁ ॥	ਗਉ ੫, ਸੁਖ ੧੯, ੭ : ੯	-	੨੮੯
ਸਰਬ ਨਿਰੰਤਰਿ ਸੋ ਪ੍ਰਭੁ ਜਾਤਾ ਬਹੁੜਿ ਨ ਜੋਨੀ ਭਰਮਿ ਰੁਨਾ ॥	ਮਾਰੂ ੫, ਸੋਲਾ ੮, ੯ : ੩	-	੧੦੭੯
ਸਰਬ ਨਿਰੰਤਰਿ ਖਸਮੁ ਏਕੋ ਰਵਿ ਰਹਿਆ ॥	ਰਾਮ ੫, ਵਾਰ ੮ ਸ, ੫, ੧ : ੭	-	੯੬੧
ਸਰਬ ਨਿਰੰਤਰਿ ਤੁਮਹਿ ਸਮਾਨੇ ਜਾ ਕਉ ਤੁਧੁ ਆਪਿ ਬੁਝਾਈ ॥	ਸੋਰ ੫, ੮, ੩ : ੧	-	੬੧੦
ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥	ਗਉ ੧, ਅਸ ੫, ੪ : ੨	-	੨੨੩
ਸਰਬ ਨਿਰੰਤਰਿ ਰਵਿ ਰਹਿਆ ਜਪਿ ਨਾਨਕ ਜੀਵੈ ਏਕ ॥	ਸਿਰੀ ੫, ੯੮, ੪ : ੩	-	੫੨
ਸਰਬ ਨਿਰੰਤਰਿ ਰਾਮੁ ਰਹਿਆ ਰਵਿ ਐਸਾ ਰੂਪੁ ਬਖਾਨਿਆ ॥	ਪ੍ਰਭਾ ਨਾਮ, ੨, ੧ : ੨	-	੧੩੫੧
ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥	ਸੋਰ ੫, ੨੯, ੨ : ੨	-	੬੧੭
ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗਿ ਸਮਾਈ ॥	ਧਨਾ ੯, ੧, ੧*: ੨	-	੬੮੪
ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਅਉ ॥	ਜੈਤ ੫, ੨, ੨ : ੧	-	੭੦੦
ਸਰਬ ਨੈਨ ਆਪਿ ਪੇਖਨਹਾਰਾ ॥	ਗਉ ੫, ਸੁਖ ੨੩, ੬ : ੨	-	੨੯੪
ਸਰਬ ਪਾਖ ਰਾਖੁ ਮੁਰਾਰੇ ॥	ਦੇਵ ੫, ੨੫, ੧ : ੧	-	੫੩੩
ਸਰਬ ਪੂਜ ਚਰਨ ਗੁਰ ਸੇਉ ॥	ਗੋਂਡ ੫, ੯, ੧ : ੪	-	੮੬੪
ਸਰਬ ਪ੍ਰਤਿਪਾਲਹਿ ਸਗਲ ਸਮਾਲਹਿ ਸਗਲਿਆ ਤੇਰੀ ਛਾਉ ॥	ਕੇਦਾ ੫, ੪, ੨ : ੧	-	੧੧੨੦
ਸਰਬ ਪ੍ਰਤਿਪਾਲ ਰਹੀਮ ॥	ਰਾਮ ੫, ੪੫, ੧ : ੨	-	੮੯੬
ਸਰਬ ਫਲਾ ਸੋਈ ਜਨੁ ਪਾਏ ॥	ਸੂਹੀ ੫, ਅਸ ੨, ੬ : ੨	-	੭੬੦
ਸਰਬ ਫਲਾ ਦੀਨ੍ਹੇ ਗੁਰਿ ਪੂਰੈ ਨਾਨਕ ਗੁਰਿ ਨਿਸਤਾਰਿਆ ॥	ਸਾਰ ੫, ੭੦, ੨ : ੨	-	੧੨੧੮
ਸਰਬ ਫਲਾ ਪੁੰਨੁ ਪਾਇਆ ॥	ਸੋਰ ੫, ੬੪, ੪ : ੪	-	੬੨੫
ਸਰਬ ਬਿਆਪਿਕ ਅੰਤਰ ਹਰੀ ॥	ਮਲਾ ਨਾਮ, ੧, ੫ : ੩	-	੧੨੯੨
ਸਰਬ ਬਿਆਪੀ ਰਾਮ ਸੰਗਿ ਰਚਨ ॥	ਗਉ ੫, ਸੁਖ ੨੩, ੪ : ੪	-	੨੯੪
ਸਰਬ ਬਿਧਿ ਭ੍ਰਮਤੇ ਪੁਕਾਰਹਿ ਕਤਹਿ ਨਾਹੀ ਛੋਟਿ ॥	ਗੂਜ ੫, ੩੦, ੫ : ੧	-	੫੦੨
ਸਰਬ ਬੈਕੁੰਠ ਮੁਕਤਿ ਮੋਖ ਪਾਏ ॥	ਗਉ ੫, ਸੁਖ ੨੦, ੮ : ੧	-	੨੯੦
ਸਰਬ ਭੂਤ ਆਪਿ ਵਰਤਾਰਾ ॥	ਗਉ ੫, ਸੁਖ ੨੩, ੬ : ੧	-	੨੯੪
ਸਰਬ ਭੂਤ ਏਕੈ ਕਰਿ ਜਾਨਿਆ ਚੂਕੇ ਬਾਦ ਬਿਬਾਦਾ ॥	ਆਸਾ ਕਬ, ੨੮, ੩ : ੧	-	੪੮੩
ਸਰਬ ਭੂਤ ਦਯਾਲ ਅਚੁਤ ਦੀਨ ਬਾਂਧਵ ਦਾਮੋਦਰਹ ॥	ਸਸ ੫, ੨੧ : ੩	-	੧੩੫੫

ਸਰਵਰ ਹੰਸੁ ਦੂਰਿ ਨ ਹੋਈ ਕਰਤੇ ਏਵੈ ਭਾਵੈ ॥	ਰਾਮ ੫, ਵਾਰ ੭ ਸ, ੫, ੧ : ੧੪	੯੬੦
ਸਰਵਰ ਪੰਖੀ ਹੇਕੜੋ ਫਾਹੀਵਾਲ ਪਚਾਸ ॥	ਸਲੋ ਫਰ, ੧੨੫ : ੧	੧੩੮੪
ਸਰਵਰ ਮਹਿ ਹੰਸੁ ਹੰਸ ਮਹਿ ਸਾਗਰੁ ॥	ਧਨਾ ੧, ਅਸ ੧, ੩ : ੩	੬੮੫
ਸਰਵਰ ਮਹਿ ਹੰਸੁ ਪ੍ਰਾਨਪਤਿ ਪਾਵੈ ॥	ਧਨਾ ੧, ਅਸ ੧, ੧ : ੪	੬੮੫
ਸਰਵਰਿ ਕਮਲੁ ਕਿਰਣਿ ਆਕਾਸੀ ਬਿਗਸੈ ਸਹਜਿ ਸੁਭਾਈ ॥	ਮਲਾ ੧, ਅਸ ੧, ੨ : ੧	੧੨੭੩
ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥	ਸਲੋ ੧, ੧੦ : ੩	੧੪੧੧
ਸਰਾ ਸਰੀਅਤਿ ਲੇ ਕੰਮਾਵਹੁ ॥	ਮਾਰੂ ੫, ਸੋਲਾ ੧੨, ੩ : ੧	੧੦੮੩
ਸਰਿ ਧੋਵਨ ਚਾਲੀ ਲਾਡੁਲੀ ॥	ਬਸੰ ਨਾਮ, ੩, ੧*: ੨	੧੧੯੬
ਸਰੀਰ ਸਰੋਵਰ ਭੀਤਰੇ ਆਛੈ ਕਮਲ ਅਨੂਪ ॥	ਬਿਲਾ ਕਬ, ੧੦, ੧ : ੧	੮੫੭
ਸਰੀਰ ਸ੍ਵਸਥ ਖੀਣੰ ਸਮਏ ਸਿਮਰੰਤਿ ਨਾਨਕ ਰਾਮ ਦਾਮੋਦਰ ਮਾਧਵਹ ॥	ਸਸ ੫, ੫੦ : ੪	੧੩੫੮
ਸਰੀਰਹੁ ਭਾਲਣਿ ਕੋ ਬਾਹਰਿ ਜਾਏ ॥	ਮਾਝ ੩, ਅਸ ੨੫, ੪ : ੧	੧੨੪
ਸਰੀਰਿ ਸਰੋਵਰਿ ਗੁਣ ਪਰਗਟਿ ਕੀਏ ॥	ਆਸਾ ੪, ੫੭, ੪ : ੧	੩੬੭
ਸਰੀਰਿ ਸਰੋਵਰਿ ਨਾਮੁ ਹਰਿ ਪ੍ਰਗਟਿਓ ਘਰਿ ਮੰਦਰਿ ਹਰਿ ਪ੍ਰਭੁ ਲਹੇ ॥	ਪ੍ਰਭਾ ੪, ੪, ੨ : ੨	੧੩੩੬
ਸਰੀਰੁ ਆਰਾਧੈ ਮੋ ਕਉ ਬੀਚਾਰੁ ਦੇਹੂ ॥	ਸਿਰੀ ਰਵਿ, ੧, ੩ : ੧	੯੩
ਸਰੀਰੁ ਕਟਾਇ ਹੋਮੈ ਕਰਿ ਰਾਤੀ ॥	ਗਉ ੫, ਸੁਖ ੩, ੧ : ੭	੨੬੫
ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥	ਸੋਰ ੪, ਵਾਰ ੨੩ ਸ, ੩, ੧ : ੩	੬੫੧
ਸਰੁ ਸੰਤੋਖੁ ਤਾਸੁ ਗੁਰੁ ਹੋਇ ॥	ਪ੍ਰਭਾ ੧, ੬, ੧*: ੨	੧੩੨੮
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥	ਮਾਝ ੧, ਵਾਰ ੨੨ ਸ, ੨, ੨ : ੬	੧੪੮
ਸਰੈ ਸਰੀਅਤਿ ਕਰਹਿ ਬੀਚਾਰੁ ॥	ਸਿਰੀ ੪, ਵਾਰ ੪ ਸ, ੧, ੧ : ੫	੮੪
ਸਲਾਹਿਹੁ ਹਰਿ ਸਭਨਾ ਤੇ ਵਡਾ ਜੋ ਸੰਤ ਜਨਾਂ ਕੀ ਪੈਜ ਰਖਦਾ ਆਇਆ ॥	ਬਿਹਾ ੪, ਵਾਰ, ੧ : ੫	੫੪੮
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥	ਆਸਾ ੧, ਵਾਰ ੨੧ ਸ, ੨, ੨ : ੧	੪੭੪
ਸਵਾ ਲਾਖੁ ਪੈਕਾਬਰ ਤਾ ਕੇ ॥	ਭੈਰ ਕਬ, ੧੫, ੧ : ੨	੧੧੬੧
ਸਾਉ ਪ੍ਰਾਣੀ ਤਿਨਾ ਲਾਗਾ ਜਿਨੀ ਅੰਮ੍ਰਿਤੁ ਪਾਇਆ ॥	ਵਡ ੧, ਛੰਤ ੨, ੩ : ੩	੫੬੬
ਸਾਇਰ ਸਪਤ ਭਰੇ ਜਲ ਨਿਰਮਲਿ ਉਲਟੀ ਨਾਵ ਤਰਾਵੈ ॥	ਪ੍ਰਭਾ ੧, ੧੭, ੪ : ੧	੧੩੩੨
ਸਾਇਰ ਸਪਤ ਭਰੇ ਜਲਿ ਨਿਰਮਲਿ ਗੁਰਮੁਖਿ ਮੈਲੁ ਨ ਲਾਇਦਾ ॥	ਮਾਰੂ ੧, ਸੋਲਾ ੧੬, ੨ : ੩	੧੦੩੬
ਸਾਇਰ ਕੀ ਪੁਤ੍ਰੀ ਪਰਹਰਿ ਤਿਆਗੀ ਚਰਣ ਤਲੈ ਵੀਚਾਰੇ ॥	ਆਸਾ ੧, ਛੰਤ ੩, ੨ : ੪	੪੩੭
ਸਾਇਰ ਕੀ ਪੁਤ੍ਰੀ ਬਿਦਾਰਿ ਗਵਾਈ ॥	ਗਉ ੩, ਅਸ ੨, ੮ : ੨	੨੩੦
ਸਾਇਰੁ ਸੋਖਿ ਭੁਜੰ ਬਲਇਓ ॥	ਆਸਾ ਕਬ, ੧੫, ੧*: ੨	੪੭੯
ਸਾਈ ਅਲਖੁ ਅਪਾਰੁ ਭੋਰੀ ਮਨਿ ਵਸੈ ॥	ਆਸਾ ੫, ੧੦੫, ੧ : ੧	੩੯੭
ਸਾਈ ਸੁਹਾਗਣਿ ਜੋ ਪ੍ਰਭ ਭਾਈ ॥	ਆਸਾ ੫, ੮੪, ੧*: ੧	੩੯੧
ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥	ਰਾਮ ੫, ਵਾਰ ੬ ਸ, ੫, ੧ : ੮	੯੫੯
ਸਾਈ ਸੋੁਹਾਗਣਿ ਠਾਕੁਰਿ ਧਾਰੀ ॥	ਰਾਮ ੧, ਓਅੰ, ੨੯ : ੮	੯੩੩
ਸਾਈ ਸੋੁਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ ॥	ਆਸਾ ੫, ੧੧੮, ੪ : ੨	੪੦੦
ਸਾਈ ਕਾਰ ਕਮਾਵਣੀ ਧੁਰ ਕੀ ਫੁਰਮਾਈ ॥	ਆਸਾ ੧, ਅਸ ੧੭, ੭ : ੧	੪੨੦
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥	ਆਸਾ ੧, ਵਾਰ, ੨੪ : ੩	੪੭੫
ਸਾਈ ਕਾਰ ਕਮਾਵਣੀ ਪਿਆਰੇ ਧੁਰਿ ਮਸਤਕਿ ਲੇਖੁ ਲਿਖਾਇ ॥	ਆਸਾ ੫, ਬਿਰ ੫, ੬ : ੧	੪੩੨
ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ ॥	ਬਿਲਾ ੫, ੭੬, ੧*: ੨	੮੧੯
ਸਾਈ ਜਾਇ ਸਮ੍ਾਲਿ ਜਿਥੈ ਹੀ ਤਉ ਵੰਞਣਾ ॥	ਸਲੋ ਫਰ, ੫੮ : ੨	੧੩੮੧
ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ ॥	ਸਿਰੀ ੫, ਛੰਤ ੩, ੫ ਡ: ੧	੮੧
ਸਾਈ ਪੁਤ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ ॥	ਆਸਾ ੩, ਪਟੀ, ੬ : ੨	੪੩੫
ਸਾਈ ਪ੍ਰੀਤਿ ਜਿ ਆਪੇ ਲਾਏ ॥	ਭੈਰ ਨਾਮ, ੭, ੩ : ੧	੧੧੬੪
ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥	ਸਲੋ ਫਰ, ੧੦ : ੨	੧੩੭੮
ਸਾਈ ਭਗਤਿ ਜੋ ਤੁਧੁ ਭਾਵੈ ਤੂੰ ਸਰਬ ਜੀਆ ਪ੍ਰਤਿਪਾਲਾ ॥	ਸੂਹੀ ੫, ੪੮, ੧ : ੨	੭੪੭
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥	ਨਟ ੫, ੧, ੩ : ੧	੯੭੮
ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ ਫੁਰਮਾਈ ਗਾਇ ॥	ਸਲੋ ਕਬ, ੧੯੭ : ੨	੧੩੭੫
ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ ॥	ਸਲੋ ਕਬ, ੧੯੭ : ੨	੧੩੭੫
ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥	ਸਲੋ ਫਰ, ੩ : ੨	੧੩੭੮

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥	ਸਿਰੀ ੧, ਪਹ ੧, ੪ : ੫	-	੭੫
ਸਾਈ ਵਸਤੁ ਪਰਾਪਤਿ ਹੋਈ ਜਿਸੁ ਸੇਤੀ ਮਨੁ ਲਾਇਆ ॥	ਸੂਹੀ ੧, ਛੰਤ ੨, ੧ : ੪	-	੭੬੪
ਸਾਸ ਸਾਸ ਸਾਸ ਹੈ ਜੇਤੇ ਮੈ ਗੁਰਮਤਿ ਨਾਮੁ ਸਮ੍ਾਰੇ ॥	ਨਟ ੪, ਅਸ ੧, ੭ : ੧	-	੯੮੦
ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ॥	ਮਾਝ ੫, ੧੯, ੪ : ੩	-	੧੦੦
ਸਾਸ ਗ੍ਰਾਸ ਕੋ ਦਾਤੋ ਠਾਕੁਰੁ ਸੋ ਕਿਉ ਮਨਹੁ ਬਿਸਾਰਿਓ ਰੇ ॥	ਗਉ ਕਬ, ਅਸ ੫੬, ੧*: ੧	-	੩੩੫
ਸਾਸਤ ਸਿੰਮ੍ਰਿਤਿ ਸੋਧਿ ਦੇਖਹੁ ਕੋਇ ॥	ਗਉ ੩, ਅਸ ੧, ੬ : ੧	-	੨੨੯
ਸਾਸਤ ਸਿੰਮ੍ਰਿਤਿ ਬਿਨਸਹਿਗੇ ਬੇਦਾ ॥	ਗਉ ੫, ਅਸ ੪, ੩ : ੪	-	੨੩੭
ਸਾਸਤ ਸਿੰਮ੍ਰਿਤਿ ਬੇਦ ਚਾਰਿ ਮੁਖਾਗਰ ਬਿਚਰੇ ॥	ਸਿਰੀ ੫, ਅਸ ੨੬, ੫ : ੧	-	੭੦
ਸਾਸਤ ਸਿੰਮ੍ਰਿਤਿ ਬੇਦ ਬੀਚਾਰੇ ਮਹਾ ਪੁਰਖਨ ਇਉ ਕਹਿਆ ॥	ਗਉ ੫, ੧੬੨*, ੧ : ੧	-	੨੧੫
ਸਾਸਤ ਸਿੰਮ੍ਰਿਤਿ ਬੇਦ ਵਖਾਣੀ ॥	ਮਾਰੂ ੫, ਸੋਲਾ ੧੪, ੫ : ੧	-	੧੦੮੬
ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ ਸਭ ਏਕਾ ਬਾਤ ਪੁਕਾਰੀ ॥	ਗੂਜ ੫, ੨, ੨ : ੧	-	੪੯੫
ਸਾਸਤ ਬੇਦ ਸਿੰਮ੍ਰਿਤਿ ਬਹੁ ਭੇਦ ॥	ਆਸਾ ੧, ੧੫, ੪ : ੧	-	੩੫੩
ਸਾਸਤ ਬੇਦ ਪੁਰਾਣ ਪੁਕਾਰਹਿ ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥	ਬਿਲਾ ੪, ਅਸ ੨, ੬ : ੧	-	੮੩੪
ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥	ਰਾਮ ਨਾਮ, ੩, ੨ : ੨	-	੯੭੩
ਸਾਸਤੁ ਬੇਦੁ ਸਿੰਮ੍ਰਿਤਿ ਸਰੁ ਤੇਰਾ ਸੁਰਸਰੀ ਚਰਣ ਸਮਾਣੀ ॥	ਆਸਾ ੩, ਅਸ ੨੩, ੧ : ੧	-	੪੨੨
ਸਾਸਤੁ ਬੇਦੁ ਨ ਮਾਨੈ ਕੋਇ ॥	ਰਾਮ ੩, ਵਾਰ ੧੧ ਸ, ੧, ੧ : ੫	-	੯੫੧
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥	ਸੋਰ ੧, ਅਸ ੨, ੨ : ੧	-	੬੩੫
ਸਾਸਤ੍ਰ ਸਿਮ੍ਰਿਤਿ ਨਾਮੁ ਦ੍ਰਿੜਾਮੰ ॥	ਬਿਲਾ ੧, ਅਸ ੧, ੭ : ੧	-	੮੩੧
ਸਾਸਤ੍ਰ ਸਿਮ੍ਰਿਤਿ ਬੇਦ ਪੂਕਾਰੇ ॥	ਗਉ ੫, ਬਾਅ, ੪੮ : ੨	-	੨੬੦
ਸਾਸਤ੍ਰ ਬੇਦ ਸੋਧਿ ਸੋਧਿ ਦੇਖੇ ਮੁਨਿ ਨਾਰਦ ਬਚਨ ਪੁਕਾਰੇ ॥	ਨਟ ੪, ਅਸ ੬, ੩ : ੧	-	੯੮੩
ਸਾਸਤ੍ਰ ਬੇਦ ਕੀ ਫਿਰਿ ਕੂਕ ਨ ਹੋਇ ॥	ਮਲਾ ੩, ੧੦, ੫ : ੪	-	੧੨੬੧
ਸਾਸਤ੍ਰ ਬੇਦ ਕੀ ਬਿਧਿ ਨਹੀ ਜਾਣਹਿ ਬਿਆਪੇ ਮਨ ਕੈ ਮਾਨ ॥	ਸਾਰ ੫, ੨, ੨ : ੨	-	੧੨੦੩
ਸਾਸਤ੍ਰ ਬੇਦ ਤ੍ਰੈ ਗੁਣ ਹੈ ਮਾਇਆ ਅੰਧੁਲਉ ਧੰਧੁ ਕਮਾਈ ॥	ਭੈਰ ੧, ੫, ੩ : ੨	-	੧੧੨੬
ਸਾਸਤ੍ਰ ਬੇਦ ਪਾਪ ਪੁੰਨ ਵੀਚਾਰ ॥	ਆਸਾ ੫, ੫੮, ੨ : ੧	-	੩੮੫
ਸਾਸਤ੍ਰ ਬੇਦ ਪੁਰਾਣ ਪੜ੍ਹੰਤਾ ॥	ਸਾਰ ੪, ਵਾਰ ੧੩ ਸ, ੧, ੧ : ੧	-	੧੨੪੨
ਸਾਸਤ੍ਰ ਬੇਦ ਪੁਰਾਨ ਅਵਿਲੋਕੇ ਸਿਮ੍ਰਿਤਿ ਤਤੁ ਬੀਚਾਰਾ ॥	ਦੇਵ ੫, ੨੦, ੧ : ੧	-	੫੩੨
ਸਾਸਨਾ ਤੇ ਬਾਲਕੁ ਗਮੁ ਨ ਕਰੈ ॥	ਭੈਰ ੩, ੨੦, ੧*: ੨	-	੧੧੩੩
ਸਾਸਨਿ ਸਾਸਿ ਸਾਸਿ ਬਲੁ ਪਾਈ ਹੈ ਨਿਹਸਾਸਨਿ ਨਾਮੁ ਧਿਆਵੈਗੋ ॥	ਕਾਨ ੪, ਅਸ ੩, ੬ : ੧	-	੧੩੦੯
ਸਾਸ ਬਿਨਾ ਜਿਉ ਦੇਹੁਰੀ ਕਤ ਸੋਭਾ ਪਾਵੈ ॥	ਕੇਦਾ ੫, ਛੰਤ ੧, ੩ : ੧	-	੧੧੨੨
ਸਾ ਸਭਰਾਈ ਸੁੰਦਰੀ ਪਿਰ ਕੈ ਹੇਤਿ ਪਿਆਰਿ ॥	ਆਸਾ ੩, ਅਸ ੩੦, ੪ : ੨	-	੪੨੬
ਸਾ ਸਾਪਨਿ ਹੋਇ ਜਗ ਕਉ ਖਾਈ ॥	ਗਉ ਕਬ, ੩੦, ੨ : ੨	-	੩੨੯
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥	ਮਾਰੂ ੫, ਸੋਲਾ ੧੩, ੮ : ੩	-	੧੦੮੫
ਸਾਸਿ ਸਾਸਿ ਅਰਾਧਿ ਹਰਿ ਹਰਿ ਧਿਆਇ ਸੋ ਪ੍ਰਭੁ ਮਨਿ ਮੁਖੀ ॥	ਆਸਾ ੫, ਛੰਤ ੬, ੧ : ੪	-	੪੫੬
ਸਾਸਿ ਸਾਸਿ ਅਰਾਧਿ ਹਰਿ ਹਰਿ ਲਹਿ ਜਾਇ ਮਨ ਕੀ ਚਿੰਦ ॥	ਗੂਜ ੫, ੨੮, ੧ : ੨	-	੫੦੧
ਸਾਸਿ ਸਾਸਿ ਆਰਾਧੇ ਨਿਰਮਲੁ ਸੋਇ ਜਨੁ ॥	ਰਾਮ ੩, ਵਾਰ, ੨੦ : ੩	-	੯੫੬
ਸਾਸਿ ਸਾਸਿ ਆਰਾਧੈ ਨਾਨਕੁ ਸਦਾ ਸਦਾ ਜਾਈਐ ਕੁਰਬਾਣੁ ॥	ਬਿਲਾ ੫, ੧੦੭, ੨ : ੨	-	੮੨੫
ਸਾਸਿ ਸਾਸਿ ਸਚੁ ਨਾਮੁ ਸਮਾਲੇ ਅੰਤਰਿ ਉਦਰ ਮਝਾਰਾ ਹੇ ॥	ਮਾਰੂ ੧, ਸੋਲਾ ੭, ੫ : ੩	-	੧੦੨੬
ਸਾਸਿ ਸਾਸਿ ਸੰਤਹ ਪ੍ਰਤਿਪਾਲਿ ॥	ਗੋਂਡ ੫, ੧੮, ੨ : ੩	-	੮੬੭
ਸਾਸਿ ਸਾਸਿ ਸੰਮਾਲਤਾ ਮੇਰਾ ਪ੍ਰਭੁ ਸੋਈ ॥	ਧਨਾ ੫, ੨੭, ੨ : ੨	-	੬੭੭
ਸਾਸਿ ਸਾਸਿ ਸਮਾਲੇ ਸੋਈ ਓਥੈ ਖਸਮਿ ਛਡਾਇ ਲਇਆ ॥	ਮਾਰੂ ੫, ੩੧, ੨ : ੩	-	੧੦੦੭
ਸਾਸਿ ਸਾਸਿ ਸਮ੍ਾਲਿ ਹਰਿ ਹਰਿ ਨਾਨਕ ਸਦ ਬਲਿ ਜਾਉ ॥	ਸਾਰ ੫, ੮੪, ੨ : ੨	-	੧੨੨੦
ਸਾਸਿ ਸਾਸਿ ਸਿਮਰਉ ਪ੍ਰਭੁ ਅਪੁਨਾ ਸੰਤਸੰਗਿ ਨਿਤ ਰਹੀਐ ॥	ਦੇਵ ੫, ੨੬, ੨ : ੧	-	੫੩੩
ਸਾਸਿ ਸਾਸਿ ਸਿਮਰਹੁ ਗੋਬਿੰਦ ॥	ਗਉ ੫, ਸੁਖ ੨੪, ੧ : ੩	-	੨੯੫
ਸਾਸਿ ਸਾਸਿ ਸਿਮਰਤ ਪ੍ਰਭੁ ਰਹਤੇ ॥	ਗਉ ੫, ਬਾਅ, ੬ : ੪	-	੨੫੧
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥	ਗਉ ੫, ਬਾਅ, ੩੪ ਸ: ੨	-	੨੫੭
ਸਾਸਿ ਸਾਸਿ ਸਿਮਰਤ ਰਹਾ ਨਾਨਕ ਦਾਨੁ ਪਾਇ ॥	ਸੂਹੀ ੫, ੪੧, ੪ : ੨	-	੭੪੫
ਸਾਸਿ ਸਾਸਿ ਸਿਮਰੰਤਿ ਨਾਨਕ ਮਹਾ ਅਗਨਿ ਨ ਬਿਨਾਸਨੰ ॥	ਜੈਤ ੫, ਵਾਰ ੨ ਸ, ੫, ੧ : ੨	-	੭੦੬

ਸਾਸਿ ਸਾਸਿ ਸੋ ਗੁਨ ਨਿਧਿ ਗਾਈਐ ॥	ਆਸਾ ੫, ੯੯, ੩ : ੪	੩੯੫
ਸਾਸਿ ਸਾਸਿ ਹਮ ਭੂਲਨਹਾਰੇ ॥	ਗਉ ੫, ਬਾਅ, ੪੮ : ੫	੨੬੦
ਸਾਸਿ ਸਾਸਿ ਹਰਿ ਗਾਵੈ ਨਾਨਕੁ ਸਤਿਗੁਰ ਢਾਕਿ ਲੀਆ ਮੇਰਾ ਪੜਦਾ ਜੀਉ ॥	ਮਾਝ ੫, ੨੪, ੪ : ੩	੧੦੧
ਸਾਸਿ ਸਾਸਿ ਹਰਿ ਦੇਹੁ ਚਿਤਾਰਿ ॥	ਭੈਰ ੫, ੪੯, ੪ : ੪	੧੧੫੦
ਸਾਸਿ ਸਾਸਿ ਹਰਿ ਨਾਮੁ ਧਿਆਈਐ ॥	ਮਾਝ ੫, ੪੧, ੩ : ੨	੧੦੬
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥	ਆਸਾ ੫, ਛੰਤ ੧੨, ੧ : ੪	੪੬੦
ਸਾਸਿ ਸਾਸਿ ਜਨੁ ਸਦਾ ਸਲਾਹੇ ॥	ਗੋਂਡ ੫, ਅਸ ੧, ੪ : ੧	੮੬੯
ਸਾਸਿ ਸਾਸਿ ਜਨੁ ਨਾਮੁ ਸਮਾਰੈ ॥	ਗਉ ੫, ੧੧੮, ੩ : ੨	੧੮੯
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥	ਗੂਜ ੫, ੧੯, ੨ : ੧	੪੯੯
ਸਾਸਿ ਸਾਸਿ ਧਿਆਇ ਸੋ ਪ੍ਰਭੁ ਤਿਆਗਿ ਅਵਰ ਪਰੀਤਿ ॥	ਆਸਾ ੫, ੧੩੮, ੧*: ੨	੪੦੫
ਸਾਸਿ ਸਾਸਿ ਧਿਆਵਹੁ ਠਾਕੁਰ ਕਉ ਮਨ ਤਨ ਜੀਅਰੇ ਮੁਖੀ ॥	ਸੋਰ ੫, ੩੦, ੧*: ੨	੬੧੭
ਸਾਸਿ ਸਾਸਿ ਧਿਆਵਹੁ ਮੁਖੁ ਨਹੀ ਮੋਰੈ ॥	ਕਾਨ ੫, ੩੪, ੧ : ੪	੧੩੦੪
ਸਾਸਿ ਸਾਸਿ ਨਹ ਵੀਸਰੈ ਅਨ ਕਤਹਿ ਨ ਧਾਵਉ ॥	ਬਿਲਾ ੫, ੪੫, ੩ : ੧	੮੧੨
ਸਾਸਿ ਸਾਸਿ ਨ ਘੜੀ ਵਿਸਰੈ ਪਲੁ ਮੂਰਤੁ ਦਿਨੁ ਰਾਤੇ ॥	ਗਉ ੫, ਛੰਤ ੧, ੧ : ੫	੨੪੭
ਸਾਸਿ ਸਾਸਿ ਨ ਬਿਸਰੁ ਕਬਹੂੰ ਬ੍ਰਹਮ ਪ੍ਰਭ ਸਮਰਥ ॥	ਗੂਜ ੫, ੨੯, ੩ : ੧	੫੦੨
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥	ਸੂਹੀ ੫, ੫੬, ੪ : ੨	੭੪੯
ਸਾਸਿ ਸਾਸਿ ਨਾਨਕੁ ਸਾਲਾਹੇ ॥	ਮਾਝ ੫, ੩੪, ੪ : ੧	੧੦੪
ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥	ਧਨਾ ੫, ੩੧, ੧ : ੧	੬੭੯
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥	ਪ੍ਰਭਾ ੫, ੪, ੨ : ੨	੧੩੩੮
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥	ਬਿਲਾ ੫, ੧੦੯, ੨ : ੨	੮੨੬
ਸਾਸਿ ਸਾਸਿ ਪ੍ਰਭ ਤੁਮਹਿ ਧਿਆਵਉ ॥	ਗਉ ੫, ਸੁਖ ੨੦, ੧ : ੬	੨੮੯
ਸਾਸਿ ਸਾਸਿ ਪ੍ਰਭੁ ਧਿਆਈਐ ॥	ਸੋਰ ੫, ੫੪, ੪ : ੩	੬੨੨
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥	ਮਾਰੂ ੫, ਸੋਲਾ ੧੩, ੧੬ : ੧	੧੦੮੫
ਸਾਸਿ ਸਾਸਿ ਪ੍ਰਭੁ ਮਨਹਿ ਸਮਾਲੇ ॥	ਗਉ ੫, ੧੨੬, ੩ : ੧	੧੯੧
ਸਾਸਿ ਸਾਸਿ ਮਨੁ ਨਾਮੁ ਸਮ੍ਹਾਰੈ ਇਹੁ ਬਿਸ੍ਰਾਮ ਨਿਧਿ ਪਾਈ ॥	ਧਨਾ ੫, ੧੦, ੧ : ੨	੬੭੩
ਸਾਸਿ ਗਇਐ ਕਾਇਆ ਢਲਿ ਪਾਇ ॥	ਮਲਾ ੧, ੭, ੩ : ੩	੧੨੫੬
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥	ਮਾਰੂ ੫, ਸੋਲਾ ੧੪, ੨ : ੩	੧੦੮੫
ਸਾਸਿ ਗਿਰਾਸਿ ਸਦਾ ਮਨਿ ਵਸੈ ਜਮੁ ਜੋਹਿ ਨ ਸਕੈ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੨	੮੫੪
ਸਾਸਿ ਗਿਰਾਸਿ ਜਪਉ ਅਪੁਨੇ ਹਰਿ ਭਾਲੀ ॥	ਬਿਲਾ ੧, ੪, ੨ : ੨	੭੯੬
ਸਾਸਿ ਗਿਰਾਸਿ ਜਪਉ ਹਰਿ ਹਰੀ ॥	ਭੈਰ ੫, ੪੨, ੪ : ੪	੧੧੪੮
ਸਾਸਿ ਗਿਰਾਸਿ ਜਪਹੁ ਜਪੁ ਰਸਨਾ ਨੀਤ ਨੀਤ ਗੁਣ ਗਾਈਐ ॥	ਆਸਾ ੫, ੪੫, ੨ : ੨	੩੮੨
ਸਾਸਿ ਗਿਰਾਸਿ ਨ ਵਿਸਰੈ ਸਫਲੁ ਮੂਰਤਿ ਗੁਰੁ ਆਪਿ ॥	ਸਿਰੀ ੫, ੧੦੦, ੩ : ੧	੫੩
ਸਾਸਿ ਗਿਰਾਸਿ ਨ ਵਿਸਰੈ ਭਾਈ ਪੇਖਉ ਸਦਾ ਹਜੂਰਿ ॥	ਸੋਰ ੫, ਅਸ ੧, ੮ : ੨	੬੪੦
ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥	ਗਉ ੫, ਸੁਖ ੧੯, ੭ : ੪	੨੮੯
ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ ॥	ਮਾਰੂ ੫, ਸੋਲਾ ੧, ੩ : ੨	੧੦੭੧
ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ ॥	ਸੋਰ ੪, ਵਾਰ ੨੦ ਸ, ੩, ੨ : ੪	੬੫੦
ਸਾਸੁ ਸਾਸੁ ਜਾਇ ਨਾਮੈ ਬਿਨੁ ਸੋ ਬਿਰਥਾ ਸਾਸੁ ਬਿਕਾਰੇ ॥	ਨਟ ੪, ਅਸ ੧, ੭ : ੨	੯੮੦
ਸਾਸੁ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮਿ ਡਰਉ ਰੇ ॥	ਆਸਾ ਕਬ, ੨੫, ੧ : ੧	੪੮੨
ਸਾਸੁ ਦਿਵਾਨੀ ਬਾਵਰੀ ਸਿਰ ਤੇ ਸੰਕ ਟਲੀ ॥	ਰਾਮ ੧, ਓਅੰ, ੧੨ : ੨	੯੩੧
ਸਾਸੁ ਬੁਰੀ ਘਰਿ ਵਾਸੁ ਨ ਦੇਵੈ ਪਿਰ ਸਿਉ ਮਿਲਣ ਨ ਦੇਇ ਬੁਰੀ ॥	ਆਸਾ ੧, ੨੨, ੨ : ੧	੩੫੫
ਸਾਸੁ ਮਾਸੁ ਸਭੁ ਜੀਉ ਤੁਮਾਰਾ ਤੂ ਮੈ ਖਰਾ ਪਿਆਰਾ ॥	ਧਨਾ ੧, ੨, ੨ : ੧	੬੬੦
ਸਾ ਸੇਵਾ ਕੀਤੀ ਸਫਲ ਹੈ ਜਿਤੁ ਸਤਿਗੁਰ ਕਾ ਮਨੁ ਮੰਨੇ ॥	ਗਉ ੪, ਵਾਰ, ੨੫ : ੧	੩੧੪
ਸਾ ਸੋਹਾਗਣਿ ਅੰਕਿ ਸਮਾਵੈ ॥	ਸੂਹੀ ੫, ੩, ੨ : ੩	੭੩੭
ਸਾ ਸੋਹਾਗਣਿ ਸਾਚੀ ਜਿਸੁ ਸਾਚਿ ਪਿਆਰੁ ॥	ਆਸਾ ੩, ੪੭, ੩ : ੧	੩੬੩
ਸਾ ਸੋਭਾ ਭਜੁ ਹਰਿ ਕੀ ਸਰਨੀ ॥	ਗਉ ੫, ਸੁਖ ੧੯, ੨ : ੬	੨੮੮
ਸਾਹ ਚਲੇ ਵਣਜਾਰਿਆ ਲਿਖਿਆ ਦੇਵੈ ਨਾਲਿ ॥	ਸਾਰ ੪, ਵਾਰ ੩ ਸ, ੨, ੧ : ੧	੧੨੩੮
ਸਾਹ ਪਾਤਿਸਾਹ ਸਿਰਿ ਖਸਮੁ ਤੂੰ ਜਪਿ ਨਾਨਕ ਜੀਵੈ ਨਾਉ ਜੀਉ ॥	ਸਿਰੀ ੧, ਅਸ ੨੮, ੧੯ : ੩	੭੨

ਸਾਹ ਮਰਹਿ ਸੰਚਹਿ ਮਾਇਆ ਦਾਮ ॥	ਗਉ ੧, ਅਸ ੧੪, ੪ : ੨	-	੨੨੭
ਸਾਹਨ ਮਹਿ ਤੂੰ ਸਾਚਾ ਸਾਹਾ ਵਾਪਾਰਨ ਮਹਿ ਵਾਪਾਰੀ ॥	ਗੂਜ ੫, ਅਸ ੧, ੪ : ੨	-	੫੦੭
ਸਾ ਹਰਿ ਤੇਰੀ ਉਸਤਤਿ ਹੈ ਜੋ ਹਰਿ ਪ੍ਰਭ ਭਾਵੈ ॥	ਤਿਲੰ ੪, ਅਸ ੨, ੬ : ੧	-	੭੨੫
ਸਾਹ ਵਾਪਾਰੀ ਏਕੈ ਥਾਟ ॥	ਆਸਾ ੫, ਅਸ ੧, ੪ : ੨	-	੪੩੦
ਸਾਹ ਵਾਪਾਰੀ ਦੁਆਰੈ ਆਏ ॥	ਆਸਾ ੫, ੬, ੧*: ੧	-	੩੭੨
ਸਾਹਾ ਅਟਲੁ ਗਣਿਆ ਪੂਰਨ ਸੰਜੋਗੋ ਰਾਮ ॥	ਬਿਲਾ ੫, ਛੰਤ ੧, ੩ : ੧	-	੮੪੬
ਸਾਹਾ ਸੰਜੋਗੁ ਵੀਆਹੁ ਵਿਜੋਗੁ ॥	ਗਉ ੧, ੩, ੩ : ੧	-	੧੫੨
ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ ॥	ਆਸਾ ੧, ਅਸ ੧੧, ੫ : ੨	-	੪੧੭
ਸਾਹਾ ਹੁਕਮੁ ਰਜਾਇ ਸੋ ਨ ਟਲੈ ਜੋ ਪ੍ਰਭੁ ਕਰੈ ਬਲਿ ਰਾਮ ਜੀਉ ॥	ਸੂਹੀ ੧, ਛੰਤ ੧, ੩ : ੨	-	੭੬੩
ਸਾਹਾ ਗਣਹਿ ਨ ਕਰਹਿ ਬੀਚਾਰੁ ॥	ਰਾਮ ੧, ਅਸ ੪, ੧ : ੧	-	੯੦੪
ਸਾਹਿ ਸਾਹਿ ਸਦਾ ਸਮ੍ਹਾਲੀਐ ਆਪੇ ਬਖਸੇ ਕਰੇ ਰਜਾਇ ॥	ਗੂਜ ੩, ਅਸ ੧, ੯ : ੨	-	੫੦੬
ਸਾਹਿ ਸਾਹਿ ਤੁਝੁ ਸੰਮਲਾ ਕਦੇ ਨ ਵਿਸਾਰੇਉ ॥	ਸਿਰੀ ੧, ੧੬, ੩ : ੧	-	੨੦
ਸਾਹਿ ਪਠਾਇਆ ਸਾਹੈ ਪਾਸਿ ॥	ਆਸਾ ੫, ੬, ੨ : ੧	-	੩੭੨
ਸਾਹਿਬ ਸਬਦੁ ਨ ਊਚਰੈ ਮਾਇਆ ਮੋਹ ਪਸਾਰੀ ॥	ਸਾਰ ੪, ਵਾਰ, ੧੪ : ੩	-	੧੨੪੩
ਸਾਹਿਬ ਸੰਮ੍ਰਿਥ ਤੇਰੈ ਤਾਣਿ ॥	ਮਲਾ ੧, ੯, ੨ : ੨	-	੧੨੫੭
ਸਾਹਿਬ ਸਿਉ ਮਨੁ ਮਾਨਿਆ ਦੇ ਸਾਚੁ ਅਧਾਰੁ ॥	ਆਸਾ ੧, ਅਸ ੨੦, ੨ : ੨	-	੪੨੧
ਸਾਹਿਬ ਸੇਤੀ ਹੁਕਮੁ ਨ ਚਲੈ ਕਹੀ ਬਣੈ ਅਰਦਾਸਿ ॥	ਆਸਾ ੧, ਵਾਰ ੨੨ ਸ, ੨, ੩ : ੪	-	੪੭੪
ਸਾਹਿਬ ਕਾ ਹੁਕਮੁ ਨ ਕਰਣਾ ਜਾਈ ॥	ਮਾਰੂ ੧, ੬, ੧*: ੨	-	੯੯੧
ਸਾਹਿਬ ਕਾ ਫੁਰਮਾਣੁ ਹੋਇ ਉਠੀ ਕਰਲੈ ਪਾਹਿ ॥	ਸਾਰ ੪, ਵਾਰ ੫ ਸ, ੨, ੧ : ੬	-	੧੨੩੯
ਸਾਹਿਬ ਕੀ ਸੇਵਕੁ ਰਹੈ ਸਰਣਾਈ ॥	ਬਿਲਾ ੩, ਵਾ ੨, ੪ : ੩	-	੮੪੨
ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ ॥	ਤਿਲੰ ੧, ੫, ੨ : ੧	-	੭੨੩
ਸਾਹਿਬ ਤੇ ਸੇਵਕੁ ਸੇਵ ਸਾਹਿਬ ਤੇ ਕਿਆ ਕੋ ਕਹੈ ਬਹਾਨਾ ॥	ਬਿਲਾ ੩, ੩, ੧ : ੧	-	੭੯੭
ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥	ਧਨਾ ੧, ੧, ੪*: ੧	-	੬੬੦
ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥	ਬਸੰ ੩, ੮, ੧ : ੧	-	੧੧੭੦
ਸਾਹਿਬ ਭਾਵੈ ਸੋ ਥੀਐ ਪਇਐ ਕਿਰਤਿ ਫਿਰਾਹਿ ॥	ਮਲਾ ੩, ੨, ੨ : ੩	-	੧੨੫੮
ਸਾਹਿਬ ਭਾਵੈ ਸੋ ਪਰਵਾਣੁ ॥	ਧਨਾ ੧, ੪, ੩ : ੩	-	੬੬੧
ਸਾਹਿਬ ਰੰਗਿ ਰਾਤਾ ਸਚ ਕੀ ਬਾਤਾ ਜਿਨਿ ਬਿੰਬ ਕਾ ਕੋਟੁ ਉਸਾਰਿਆ ॥	ਸੂਹੀ ੧, ਛੰਤ ੫, ੩ : ੩	-	੭੬੬
ਸਾਹਿਬਿ ਅੰਧਾ ਜੋ ਕੀਆ ਕਰੇ ਸੁਜਾਖਾ ਹੋਇ ॥	ਰਾਮ ੩, ਵਾਰ ੧੬ ਸ, ੨, ੨ : ੧	-	੯੫੪
ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥	ਸਿਰੀ ੧, ਅਸ ੯, ੫ : ੩	-	੫੯
ਸਾਹਿਬੁ ਸੰਕਟਵੈ ਸੇਵਕੁ ਭਜੈ ॥	ਬਸੰ ਨਾਮ, ੧, ੧ : ੧	-	੧੧੯੫
ਸਾਹਿਬੁ ਸਦਾ ਹਜੂਰਿ ਹੈ ਭਰਮੈ ਕੇ ਛਉੜ ਕਟਿ ਕੈ ਅੰਤਰਿ ਜੋਤਿ ਧਰੇਹੁ ॥	ਬਿਹਾ ੪, ਵਾਰ ੧੫ ਸ, ੩, ੨ : ੩	-	੫੫੪
ਸਾਹਿਬੁ ਸਦਾ ਹਦੂਰਿ ਹੈ ਕਿਆ ਉਚੀ ਕਰਹਿ ਪੁਕਾਰ ॥	ਸਲੋ ੩, ੬੩ : ੨	-	੧੪੨੦
ਸਾਹਿਬੁ ਸਫਲਿਓ ਰੁਖੜਾ ਅੰਮ੍ਰਿਤੁ ਜਾ ਕਾ ਨਾਉ ॥	ਵਡ ੧, ੧, ੨ : ੧	-	੫੫੭
ਸਾਹਿਬੁ ਸਮ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ ॥	ਵਡ ੧, ਅਲਾ ੨, ੧ : ੩	-	੫੭੯
ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥	ਵਡ ੧, ਅਲਾ ੧, ੨ : ੧	-	੫੭੯
ਸਾਹਿਬੁ ਸਿਮ੍ਰਰਿਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ ॥	ਵਡ ੧, ਅਲਾ ੧, ੨ : ੬	-	੫੭੯
ਸਾਹਿਬੁ ਸੇਵਕੁ ਇਕੁ ਇਕੁ ਦ੍ਰਿਸਟਾਇਆ ॥	ਗੂਜ ੫, ਵਾਰ, ੨੧ : ੭	-	੫੨੪
ਸਾਹਿਬੁ ਸੇਵਨਿ ਆਪਣਾ ਪੂਰੈ ਸਬਦਿ ਵੀਚਾਰਿ ॥	ਗੂਜ ੩, ਵਾਰ, ੧੦ : ੨	-	੫੧੨
ਸਾਹਿਬੁ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥	ਸੂਹੀ ੧, ਛੰਤ ੫, ੨ : ੧	-	੭੬੬
ਸਾਹਿਬੁ ਸੋ ਸਾਲਾਹੀਐ ਜਿਨਿ ਜਗਤੁ ਉਪਾਇਆ ॥	ਸੂਹੀ ੧, ਛੰਤ ੫, ੨ : ੬	-	੭੬੬
ਸਾਹਿਬੁ ਸੋ ਸਾਲਾਹੀਐ ਜਿਨਿ ਕਰਿ ਦੇਖਿਆ ਖੇਲੁ ॥	ਮਾਰੂ ੧, ੧, ੩ : ੨	-	੯੮੯
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥	ਆਸਾ ੧, ਵਾਰ, ੧੫ : ੧	-	੪੭੧
ਸਾਹਿਬੁ ਹੋਇ ਦਇਆਲੁ ਕ੍ਰਿਪਾ ਕਰੇ ਅਪੁਨਾ ਕਾਰਜੁ ਸਵਾਰੇ ॥	ਗਉ ਕਬ, ਅਸ ੫੦, ੩ : ੧	-	੩੩੩
ਸਾਹਿਬੁ ਗੁਨੀ ਗਹੇਰਾ ॥	ਸੋਰ ੫, ੫੪, ੧ : ੧	-	੬੨੨
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥	ਗਉ ੪, ਵਾਰ ੧੨ ਸ, ੪, ੨ : ੧	-	੩੦੬
ਸਾਹਿਬੁ ਨਿਤਾਣਿਆ ਕਾ ਤਾਣੁ ॥	ਸਿਰੀ ੫, ਅਸ ੨੬, ੧*: ੧	-	੭੦
ਸਾਹਿਬੁ ਮੇਰਾ ਉਜਲਾ ਜੇ ਕੋ ਚਿਤਿ ਕਰੇਇ ॥	ਰਾਮ ੩, ਵਾਰ ੨੧ ਸ, ੧, ੨ : ੧	-	੯੫੬

ਸਾਹਿਬੁ ਮੇਰਾ ਅਤਿ ਭਾਰਾ ॥	ਰਾਮ ੫, ੪੩, ੩ : ੧	- ੮੯੬
ਸਾਹਿਬੁ ਮੇਰਾ ਏਕੁ ਹੈ ਅਵਰੁ ਨਹੀ ਭਾਈ ॥	ਆਸਾ ੧, ਅਸ ੧੮, ੩ : ੧	- ੪੨੦
ਸਾਹਿਬੁ ਮੇਰਾ ਏਕੋ ਹੈ ॥	ਆਸਾ ੧, ੫, ੧*: ੧	- ੩੫੦
ਸਾਹਿਬੁ ਮੇਰਾ ਸਦਾ ਹੈ ਦਿਸੈ ਸਬਦੁ ਕਮਾਇ ॥	ਗੂਜ ੩, ਵਾਰ ੨ ਸ, ੩, ੧ : ੧	- ੫੦੯
ਸਾਹਿਬੁ ਮੇਰਾ ਨਿਰਮਲਾ ਤਿਸੁ ਬਿਨੁ ਰਹਣੁ ਨ ਜਾਇ ॥	ਸਿਰੀ ੫, ੮੯, ੨ : ੧	- ੪੯
ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥	ਧਨਾ ੧, ੧, ੧*: ੧	- ੬੬੦
ਸਾਹਿਬੁ ਮੇਰਾ ਮਿਹਰਵਾਨੁ ॥	ਤਿਲੰ ੫, ੩, ੧*: ੨	- ੭੨੪
ਸਾਹਿਬੁ ਰਿਦੈ ਵਸਾਇ ਨ ਪਛੋਤਾਵਹੀ ॥	ਆਸਾ ੧, ਅਸ ੧੬, ੮ : ੧	- ੪੨੦
ਸਾਹਿਬੁ ਰੋਸੁ ਧਰਉ ਕਿ ਪਿਆਰੁ ॥	ਗਉ ਕਬ, ਅਸ ੬੯, ੧*: ੨	- ੩੩੮
ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥	ਮਾਰੂ ੩, ਵਾਰ ੧੨ ਸ, ੧, ੧ : ੨	- ੧੦੯੦
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥	ਰਾਮ ੧, ਓਅੰ, ੪੮ : ੨	- ੯੩੭
ਸਾਹੁ ਹਮਾਰਾ ਠਾਕੁਰੁ ਭਾਰਾ ਹਮ ਤਿਸ ਕੇ ਵਣਜਾਰੇ ॥	ਗਉ ੧, ੧੩, ੬ : ੧	- ੧੫੫
ਸਾਹੁ ਹਮਾਰਾ ਤੂੰ ਧਣੀ ਜੈਸੀ ਤੂੰ ਰਾਸਿ ਦੇਹਿ ਤੈਸੀ ਹਮ ਲੇਹਿ ॥	ਗਉ ੪, ੪੫, ੧ : ੧	- ੧੬੫
ਸਾ ਹੁਕਮੁ ਪਛਾਣੈ ਕੰਤ ਕਾ ਜਿਸ ਨੋ ਕ੍ਰਿਪਾ ਕੀਤੀ ਕਰਤਾਰਿ ॥	ਗੂਜ ੩, ਵਾਰ ੧੯ ਸ, ੩, ੧ : ੪	- ੫੧੬
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥	ਆਸਾ ੧, ੩੪, ੪ : ੨	- ੩੫੯
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥	ਗਉ ੪; ਵਾਰ ੧੦ ਸ, ੪, ੨ : ੪	- ੩੦੫
ਸਾਹੁਰੜੀ ਵਥੁ ਸਭੁ ਕਿਛੁ ਸਾਝੀ ਪੇਵਕੜੈ ਧਨ ਵਖੇ ॥	ਬਸੰ ੧, ੧੦, ੧ : ੧	- ੧੧੭੧
ਸਾਹੁਰੜੈ ਕੰਮ ਸਿਪੈ ਗੁਰਮੁਖਿ ਹਰਿ ਹਰਿ ਸਦਾ ਧਿਆਏ ॥	ਸਿਰੀ ੪, ਛੰਤ ੧, ੧ : ੩	- ੭੮
ਸਾਹੁਰੜੈ ਘਰਿ ਵਾਸੁ ਨ ਪਾਏ ਪੇਈਅੜੈ ਸਿਰਿ ਮਾਰਾ ਹੇ ॥	ਮਾਰੂ ੧, ਸੋਲਾ ੭, ੧੨ : ੩	- ੧੦੨੭
ਸਾਹੁਰੜੈ ਧਨ ਸਾਚੁ ਪਛਾਣਿਆ ॥	ਆਸਾ ੧, ੨੭, ੨ : ੧	- ੩੫੭
ਸਾਹੁਰੜੈ ਵਿਚਿ ਖਰੀ ਸੋਹੰਦੀ ਜਿਨਿ ਪੇਵਕੜੈ ਨਾਮੁ ਸਮਾਲਿਆ ॥	ਸਿਰੀ ੪, ਛੰਤ ੧, ੩ : ੩	- ੭੮
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥	ਸਲੋ ਫਰ, ੩੧ : ੧	- ੧੩੭੯
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥	ਸਲੋ ਫਰ, ੩੨ : ੧	- ੧੩੭੯
ਸਾਹੇ ਊਪਰਿ ਏਕੰਕਾਰੁ ॥	ਰਾਮ ੧, ਅਸ ੪, ੧ : ੨	- ੯੦੪
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥	ਸਲੋ ਫਰ, ੧ : ੪	- ੧੩੭੭
ਸਾਹੇ ਕੈ ਫੁਰਮਾਇਅੜੈ ਜੀ ਦੇਹੀ ਵਿਚਿ ਜੀਉ ਆਇ ਪਇਆ ॥	ਮਾਰੂ ੫, ੩੧, ੧ : ੩	- ੧੦੦੭
ਸਾਕਤ ਉਲਟਿ ਸੁਜਨ ਭਏ ਚੀਤਾ ॥	ਗਉ ਕਬ, ੧੭, ੧ : ੪	- ੩੨੬
ਸਾਕਤ ਇਵ ਹੀ ਕਰਤ ਬਿਹਾਨੀ ॥	ਰਾਮ ੫, ੧੯, ੩ : ੪	- ੮੮੮
ਸਾਕਤ ਸੰਗਿ ਵਿਕਰਮ ਕਮਾਏ ॥	ਮਾਝ ੫, ੩੭, ੩ : ੨	- ੧੦੫
ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ ॥	ਸੋਰ ੫, ਅਸ ੨, ੫ : ੧	- ੬੪੧
ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ ॥	ਸਲੋ ਕਬ, ੯੩ : ੨	- ੧੩੬੯
ਸਾਕਤ ਸਚੁ ਨ ਭਾਵਈ ਕੂੜੈ ਕੂੜੀ ਪਾਂਇ ॥	ਸਿਰੀ ੧, ੨੧, ੩ : ੨	- ੨੨
ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥	ਸਲੋ ੧, ੧੦ : ੪	- ੧੪੧੧
ਸਾਕਤ ਸਿਉ ਕਰਿ ਉਲਟੀ ਰੇ ॥	ਦੇਵ ੫, ੩੭, ੧*: ੨	- ੫੩੫
ਸਾਕਤ ਸਿਉ ਭੂਲਿ ਨਹੀ ਕਹੀਐ ॥	ਆਸਾ ਕਬ, ੨੦, ੧*: ੨	- ੪੮੧
ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥	ਨਟ ੪, ਅਸ ੩, ੫ : ੧	- ੯੮੧
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥	ਬਿਲਾ ੫, ੪੪, ੪ : ੧	- ੮੧੧
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥	ਬਿਲਾ ੫, ੪੪, ੩ : ੨	- ੮੧੧
ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥	ਕਲਿ ੪, ਅਸ ੫, ੬ : ੧	- ੧੩੨੬
ਸਾਕਤ ਸੂਤੁ ਬਹੁ ਗੁਰਝੀ ਭਰਿਆ ਕਿਉ ਕਰਿ ਤਾਨੁ ਤਨੀਜੈ ॥	ਕਲਿ ੪, ਅਸ ੨, ੬ : ੧	- ੧੩੨੪
ਸਾਕਤ ਹਰਿ ਹਰਿ ਚੀਤਿ ਨ ਆਇਆ ॥	ਭੈਰ ੫, ੫, ੧ : ੨	- ੧੧੩੬
ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ ॥	ਗਉ ੪, ਸੋਹ ੪, ੭ : ੧੧	- ੧੩
ਸਾਕਤ ਹਰਿ ਰਸ ਸਾਦੁ ਨ ਜਾਨਿਆ ਤਿਨ ਅੰਤਰਿ ਹਉਮੈ ਕੰਡਾ ਹੇ ॥	ਗਉ ੪, ੬੦, ੭ : ੧	- ੧੭੧
ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਭ ਡਾਲ ਫੂਲ ਬਿਸੁਕਾਰੇ ॥	ਨਟ ੪, ਅਸ ੬, ੫ : ੧	- ੯੮੩
ਸਾਕਤ ਕਉ ਦਿਨੁ ਰੈਨਿ ਅੰਧਾਰੀ ਮੋਹਿ ਫਾਥੇ ਮਾਇਆ ਜਾਲ ॥	ਪ੍ਰਭਾ ੪, ੨, ੨ : ੧	੧੩੩[illegible]
ਸਾਕਤ ਕਰਮ ਪਾਣੀ ਜਿਉ ਮਥੀਐ ਨਿਤ ਪਾਣੀ ਝੋਲ ਝੁਲਾਰੇ ॥	ਨਟ ੪, ਅਸ ੫, ੨ : ੧	

ਸਾਕਤ ਕਾ ਬਕਨਾ ਇਉ ਜਾਨਉ ਜੈਸੇ ਪਵਨੁ ਝੁਲਾਈ ॥	ਸੋਰ ੫, ੩, ੩ : ੨	-	੬੦੯
ਸਾਕਤ ਕਾਰੀ ਕਾਂਬਰੀ ਧੋਏ ਹੋਇ ਨ ਸੇਤੁ ॥	ਸਲੋ ਕਬ, ੧੦੦ : ੨	-	੧੩੬੯
ਸਾਕਤ ਕੀ ਓਹ ਪਿੰਡ ਪਰਾਇਣਿ ॥	ਗੋਂਡ ਕਬ, ੭, ੩ : ੩	-	੮੭੧
ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ ॥	ਧਨਾ ੫, ੪੨, ੧*: ੧	-	੬੮੧
ਸਾਕਤ ਕੀ ਐਸੀ ਹੈ ਰੀਤਿ ॥	ਗਉ ੫, ੧੪੭, ੨ : ੧	-	੧੯੫
ਸਾਕਤ ਕੀ ਬਿਧਿ ਨੈਨਹੁ ਡੀਠੀ ॥	ਰਾਮ ੫, ੩੨, ੨ : ੨	-	੮੯੨
ਸਾਕਤ ਕੂੜ ਕਪਟ ਮਹਿ ਟੇਕਾ ॥	ਮਾਰੂ ੧, ਸੋਲਾ ੧੦, ੯ : ੧	-	੧੦੩੦
ਸਾਕਤ ਕੂੜਿ ਪਚਹਿ ਮਨਿ ਹਉਮੈ ਦੁਹੁ ਮਾਰਗਿ ਪਚੈ ਪਚਾਈ ਹੇ ॥	ਮਾਰੂ ੧, ਸੋਲਾ ੬, ੬ : ੩	-	੧੦੨੫
ਸਾਕਤ ਕੂੜੇ ਊਭ ਸੁਕ ਹੂਏ ਮਨਿ ਅਭਿਮਾਨੁ ਵਿਛੁੜਿ ਦੂਰਿ ਗਈਆ ॥	ਬਿਲਾ ੪, ਅਸ ੨, ੨ : ੨	-	੮੩੪
ਸਾਕਤ ਕੂੜੇ ਸਚੁ ਨ ਭ੍ਾਵੈ ॥	ਮਾਝ ੧, ਅਸ ੧, ੫ : ੧	-	੧੦੯
ਸਾਕਤ ਕੂੜੇ ਬੰਧਿ ਭਵਾਈਅਹਿ ਮਰਿ ਜਨਮਹਿ ਆਈ ਜਾਈ ਹੇ ॥	ਮਾਰੂ ੧, ਸੋਲਾ ੬, ੧੪ : ੩	-	੧੦੨੬
ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ ॥	ਬਿਲਾ ੫, ੮੧, ੧*: ੨	-	੮੨੦
ਸਾਕਤ ਜਮ ਕੀ ਕਾਣਿ ਨ ਚੂਕੈ ॥	ਮਾਰੂ ੧, ਸੋਲਾ ੧੦, ੧੦ : ੧	-	੧੦੩੦
ਸਾਕਤ ਜਾਇ ਨਿਵਹਿ ਗੁਰ ਆਗੈ ਮਨਿ ਖੋਟੇ ਕੂੜਿ ਕੂੜਿਆਰੇ ॥	ਗਉ ੪, ਵਾਰ ੨੧ ਸ, ੪, ੧ : ੧	-	੩੧੨
ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ ॥	ਮਾਰੂ ੧, ਸੋਲਾ ੨੨, ੭ : ੩	-	੧੦੪੩
ਸਾਕਤ ਥਾਨ ਭਰਿਸਟ ਫਿਰਾਹੀ ॥	ਗਉ ੫, ਅਸ ੭, ੫ : ੨	-	੨੩੯
ਸਾਕਤ ਦੁਰਜਨ ਭਰਮਿਆ ਜੋ ਲਗੇ ਦੂਜੈ ਸਾਦਿ ॥	ਰਾਮ ੫, ਵਾਰ ੧ ਸ, ੫, ੨ : ੩	-	੯੫੭
ਸਾਕਤ ਦੁਰਮਤਿ ਡੂਬਹਿ ਦਾਝਹਿ ਗੁਰਿ ਰਾਖੇ ਹਰਿ ਲਿਵ ਰਾਤਾ ਹੇ ॥	ਮਾਰੂ ੧, ਸੋਲਾ ੧੧, ੫ : ੩	-	੧੦੩੧
ਸਾਕਤ ਨਰ ਅਹੰਕਾਰੀ ਕਹੀਅਹਿ ਬਿਨੁ ਨਾਵੈ ਧ੍ਰਿਗੁ ਜੀਵੀਜੈ ॥	ਕਲਿ ੪, ਅਸ ੪, ੭ : ੨	-	੧੩੨੫
ਸਾਕਤ ਨਰ ਸਤਿਗੁਰੁ ਨਹੀ ਕੀਆ ਤੇ ਬੇਮੁਖ ਹਰਿ ਭਰਮਾਵੈਗੋ ॥	ਕਾਨ ੪, ਅਸ ੬, ੭ : ੧	-	੧੩੧੧
ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥	ਨਟ ੪, ਅਸ ੨, ੬ : ੨	-	੯੮੧
ਸਾਕਤ ਨਰ ਹੋਛੀ ਮਤਿ ਮਧਿਮ ਜਿਨੑ ਹਰਿ ਹਰਿ ਸੇਵ ਨ ਕਰਾ ॥	ਬਿਲਾ ੪, ੩, ੩ : ੧	-	੭੯੯
ਸਾਕਤ ਨਰ ਪ੍ਰਾਨੀ ਸਦ ਭੂਖੇ ਨਿਤ ਭੂਖਨ ਭੂਖ ਕਰੀਜੈ ॥	ਕਲਿ ੪, ਅਸ ੧, ੭ : ੧	-	੧੩੨੩
ਸਾਕਤ ਨਰ ਲੋਭੀ ਜਾਣਹਿ ਦੂਰਿ ॥	ਬਸੰ ੪, ੧, ੩ : ੨	-	੧੧੭੭
ਸਾਕਤ ਨਰਿ ਸਬਦ ਸੁਰਤਿ ਕਿਉ ਪਾਈਐ ॥	ਮਾਰੂ ੧, ਸੋਲਾ ੨੧, ੧੦ : ੧	-	੧੦੪੨
ਸਾਕਤ ਨਿੰਦਕ ਦੁਸਟ ਖਿਨ ਮਾਹਿ ਬਿਦਾਰਿਅਨੁ ॥	ਗੂਜ ੫, ਵਾਰ ੧ ਸ, ੫, ੨ : ੫	-	੫੧੭
ਸਾਕਤ ਨਿਰਗੁਣਿਆਰਿਆ ਆਪਣਾ ਮੂਲੁ ਪਛਾਣੁ ॥	ਸਿਰੀ ੧, ਅਸ ੧੫, ੫ : ੧	-	੬੩
ਸਾਕਤ ਨੀਚ ਤਿਸੁ ਕੁਲੁ ਨਹੀ ਜਾਤੀ ॥	ਗਉ ੫, ਅਸ ੭, ੭ : ੨	-	੨੩੯
ਸਾਕਤ ਪ੍ਰੇਮੁ ਨ ਪਾਈਐ ਹਰਿ ਪਾਈਐ ਸਤਿਗੁਰ ਭਾਇ ॥	ਸੋਰ ੧, ੭, ੪ : ੧	-	੫੯੭
ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥	ਨਟ ੪, ਅਸ ੩, ੫ : ੨	-	੯੮੧
ਸਾਕਤ ਬੰਧ ਭਏ ਹੈ ਮਾਇਆ ਬਿਖੁ ਸੰਚਹਿ ਲਾਇ ਜਕੀੜਾ ॥	ਜੈਤ ੪, ੬, ੨ : ੧	-	੬੯੮
ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ ॥	ਗਉ ੪, ੬੨, ੪ : ੧	-	੧੭੨
ਸਾਕਤ ਬੇਸੁਆ ਪੂਤ ਨਿਨਾਮ ॥	ਗਉ ੫, ਅਸ ੭, ੩ : ੨	-	੨੩੯
ਸਾਕਤ ਮਰਹਿ ਸੰਤ ਸਭਿ ਜੀਵਹਿ ॥	ਗਉ ਕਬ, ੧੩, ੩ : ੧	-	੩੨੬
ਸਾਕਤ ਮਾਇਆ ਕਉ ਬਹੁ ਧਾਵਹਿ ॥	ਮਾਰੂ ੧, ਸੋਲਾ ੯, ੧੪ : ੧	-	੧੦੨੯
ਸਾਕਤ ਮੁਠੇ ਦੁਰਮਤੀ ਹਰਿ ਰਸੁ ਨ ਜਾਣੰਨਿ ॥	ਬਿਲਾ ੪, ਵਾਰ ੧੨ ਸ, ੩, ੧ : ੩	-	੮੫੪
ਸਾਕਤ ਮੂੜ ਅਚੇਤ ਨ ਚੇਤਹਿ ਦੁਖੁ ਲਾਗੈ ਤਾ ਰਾਮੁ ਪੁਕਾਰਾ ਹੇ ॥	ਮਾਰੂ ੧, ਸੋਲਾ ੧੦, ੧੩ : ੩	-	੧੦੩੦
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥	ਬਿਲਾ ੪, ੬, ੨ : ੧	-	੮੦੦
ਸਾਕਤ ਲੋਭੀ ਬੰਧੁ ਨ ਪਾਇਆ ॥	ਗਉ ੫, ਅਸ ੭, ੬ : ੨	-	੨੩੯
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥	ਸੂਹੀ ੪, ੧੦, ੫ : ੧	-	੭੩੪
ਸਾਕਤੁ ਸੁਆਨੁ ਸਭੁ ਕਰੇ ਕਰਾਇਆ ॥	ਆਸਾ ਕਬ, ੨੦, ੪ : ੧	-	੪੮੧
ਸਾਕਤੁ ਫਾਸੀ ਪੜੈ ਇਕੇਲਾ ॥	ਮਾਰੂ ੧, ਸੋਲਾ ੧੧, ੧੧ : ੧	-	੧੦੩੧
ਸਾਕਤੁ ਭੂਲਾ ਫਿਰੈ ਬੇਬਾਣਿ ॥	ਆਸਾ ੫, ੫, ੩ : ੪	-	੩੭੧
ਸਾਕਤੁ ਮੂੜੁ ਲਗੇ ਪਚਿ ਮੁਇਓ ॥	ਗਉ ੫, ਅਸ ੧੩, ੨ : ੨	-	੨੪੧
ਸਾਕਤੁ ਲੋਭੀ ਇਹੁ ਮਨੁ ਮੂੜਾ ॥	ਆਸਾ ੧, ਅਸ ੮, ੩ : ੩	-	੪੧੫
ਸਾਕਰ ਮਾਖੀ ਅਧਿਕ ਸੰਤਾਪੇ ॥	ਭੈਰ ਕਬ, ੧੩, ੨ : ੨	-	੧੧੬੦

ਸਾਚ ਸਬਦ ਬਿਨੁ ਮੁਕਤਿ ਨ ਕੋਇ ॥	ਰਾਮ ੧, ਸਿਗੋ, ੧*: ੨	੯੩੮
ਸਾਚ ਸਬਦਿ ਤੁਝ ਮਾਹਿ ਸਮਾਇਆ ॥	ਪ੍ਰਭਾ ੧, ਅਸ ੨, ੨ : ੨	੧੩੪੨
ਸਾਚ ਸਬਦਿ ਪੈਝੈ ਪਤਿ ਹੋਈ ॥	ਮਾਰੂ ੧, ਸੋਲਾ ੭, ੧੫ : ੨	੧੦੨੭
ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥	ਬਸੰ ੩, ੮, ੪ : ੨	੧੧੭੪
ਸਾਚ ਸਬਦੁ ਹਿਰਦੇ ਮਨ ਮਾਹਿ ॥	ਭੈਰ ੫, ੨੯, ੧ : ੩	੧੧੪੩
ਸਾਚ ਕੀ ਮਤਿ ਸਦਾ ਨਉਤਨ ਸਬਦਿ ਨੇਹੁ ਨਵੇਲਓ ॥	ਗਉ ੧, ਛੰਤ ੧, ੩ : ੫	੨੪੨
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥	ਸੋਰ ੯, ੧੦, ੧ : ੧	੬੩੩
ਸਾਚ ਜੋਗੁ ਮਨਿ ਵਸੈ ਆਇ ॥	ਬਸੰ ੧, ਅਸ ੫, ੮ : ੨	੧੧੯੦
ਸਾਚ ਧਣੀ ਜਗੁ ਆਇ ਬਿਨਾਸਾ ॥	ਆਸਾ ੧, ਅਸ ੨, ੧*: ੧	੪੧੨
ਸਾਚ ਧਰਮ ਸਿਉ ਰੁਚਿ ਨਹੀ ਆਵੈ ਸਤਿ ਸੁਨਤ ਛੋਹਾਇਆ ॥	ਆਸਾ ੫, ੧੨੫, ੩ : ੨	੪੦੨
ਸਾਚ ਧਰਮ ਕਾ ਬੇੜਾ ਬਾਂਧਿਆ ਭਵਜਲੁ ਪਾਰਿ ਪਵਾਈ ॥	ਰਾਮ ੫, ਅਸ ੬, ੧੬ : ੧	੯੧੬
ਸਾਚ ਧਰਮ ਕੀ ਕਰਿ ਦੀਨੀ ਵਾਰਿ ॥	ਆਸਾ ੫, ਅਸ ੧. ੨ : ੧	੪੩੦
ਸਾਚ ਨਾਮ ਕੀ ਅੰਮ੍ਰਿਤ ਵਰਖਾ ॥	ਸੂਹੀ ੫, ੧੨, ੩ : ੨	੭੩੯
ਸਾਚ ਨਾਮਿ ਰਤੇ ਪਤਿ ਸਿਉ ਘਰਿ ਜਾਇ ॥	ਬਸੰ ੧, ਅਸ ੧. ੪ : ੨	੧੧੮੭
ਸਾਚ ਨਾਮਿ ਵਡਿਆਈ ਪਾਏ ॥	ਧਨਾ ੩, ੩. ੩ : ੪	੬੬੪
ਸਾਚ ਪਦਾਰਥੁ ਗੁਰਮੁਖਿ ਲਹਹੁ ॥	ਭੈਰ ੫, ੧੧. ੧ : ੧	੧੧੩੮
ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ ॥	ਰਾਮ ੧, ਸਿਗੋ, ੬੭ : ੬	੯੪੬
ਸਾਚ ਬਿਨਾ ਕਹ ਹੋਵਤ ਸੂਚਾ ॥	ਗਉ ੫, ਸੁਖ ੫, ੬ : ੨	੨੬੯
ਸਾਚ ਬਿਨਾ ਦਰਿ ਸਿਝੈ ਨ ਕੋਈ ॥	ਮਾਰੂ ੧, ਸੋਲਾ ੭, ੧੫ : ੧	੧੦੨੭
ਸਾਚ ਮਹਲਿ ਗੁਰਿ ਅਲਖੁ ਲਖਾਇਆ ॥	ਗਉ ੧, ਅਸ ੧੫, ੮ : ੧	੨੨੮
ਸਾਚ ਵਖਰ ਕੇ ਹਮ ਵਣਜਾਰੇ ॥	ਰਾਮ ੧, ਸਿਗੋ, ੧੮ : ੩	੯੩੯
ਸਾਚ ਵਖਰ ਕੇ ਵਾਪਾਰੀ ਵਿਰਲੇ ਲੈ ਲਾਹਾ ਸਉਦਾ ਕੀਨਾ ਹੇ ॥	ਮਾਰੂ ੧, ਸੋਲਾ ੮, ੧੨ : ੩	੧੦੨੮
ਸਾਚਾ ਆਪਿ ਅਨੂਪੁ ਅਪਾਰੋ ॥	ਪ੍ਰਭਾ ੧, ਅਸ ੧, ੮ : ੨	੧੩੪੨
ਸਾਚਾ ਆਪਿ ਵਸੈ ਮਨਿ ਸੋਇ ॥	ਆਸਾ ੩, ੪੦, ੧*: ੨	੩੬੧
ਸਾਚਾ ਸਹੁ ਗੁਰੁ ਸੁਖਦਾਤਾ ਹਰਿ ਮੇਲੇ ਭੁਖ ਗਵਾਏ ॥	ਬਸੰ ੧, ੧੨, ੧ : ੧	੧੧੭੧
ਸਾਚਾ ਸਚੁ ਸੋਈ ਅਵਰੁ ਨ ਕੋਈ ॥	ਮਾਰੂ ੧, ਸੋਲਾ ੧, ੧ : ੧	੧੦੨੦
ਸਾਚਾ ਸਬਦੁ ਸਚੀ ਸਚੁ ਬਾਣੀ ਸੋ ਜਨੁ ਅਨਦਿਨੁ ਜਾਗਾ ॥	ਸੋਰ ੩, ੩, ੨ : ੩	੬੦੦
ਸਾਚਾ ਸਬਦੁ ਸਿਫਤਿ ਹੈ ਸਾਚੀ ਸਾਚਾ ਮੰਨਿ ਵਸਾਏ ॥	ਸੂਹੀ ੩, ਅਸ ੧, ੩ : ੨	੭੫੩
ਸਾਚਾ ਸਬਦੁ ਜਿਨਾ ਮਨਿ ਭਾਇਆ ॥	ਮਾਰੂ ੩, ਸੋਲਾ ੭, ੧੦ : ੧	੧੦੫੦
ਸਾਚਾ ਸਾਹਬੁ ਏਕੁ ਤੂ ਹੋਰਿ ਜੀਆ ਕੇਤੇ ਲੋਅ ॥	ਸਿਰੀ ੧, ੩, ੩ : ੩	੧੫
ਸਾਚਾ ਸਬਦੁ ਵਸੈ ਮਨਿ ਆਏ ॥	ਮਾਰੂ ੩, ਸੋਲਾ ੮, ੧੬ : ੨	੧੦੫੨
ਸਾਚਾ ਸਾਹਿਬੁ ਅਮਰੁ ਅਤੋਲੁ ॥	ਰਾਮ ੧, ਅਸ ੬, ੨ : ੨	੯੦੫
ਸਾਚਾ ਸਾਹਿਬੁ ਅਮਿਤਿ ਵਡਾਈ ਭਗਤਿ ਵਛਲ ਦਇਆਲਾ ॥	ਸੋਰ ੫, ੧੧, ੨ : ੧	੬੧੧
ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥	ਧਨਾ ੪, ੧੩, ੧ : ੧	੬੭੦
ਸਾਚਾ ਸਾਹਿਬੁ ਸਚੁ ਦਰਬਾਰੁ ॥	ਧਨਾ ੫, ੨੪, ੪ : ੧	੬੭੭
ਸਾਚਾ ਸਾਹਿਬੁ ਸਦ ਮਿਹਰਵਾਣ ॥	ਸੋਰ ੫, ੪੪, ੧*: ੧	੬੧੯
ਸਾਚਾ ਸਾਹਿਬੁ ਸਾਚੈ ਨਾਇ ॥	ਆਸਾ ੧, ਸੋਦ ੩, ੧*: ੨	੯
ਸਾਚਾ ਸਾਹਿਬੁ ਸਾਚੈ ਨਾਇਂ ॥	ਆਸਾ ੧, ੨, ੧*: ੨	੩੪੯
ਸਾਚਾ ਸਾਹਿਬੁ ਸਾਚੁ ਨਾਇ ਭਾਖਿਆ ਭਾਉ ਅਪਾਰੁ ॥	ਜਪੁ ੧, ੪ : ੧	੨
ਸਾਚਾ ਸਾਹਿਬੁ ਸਾਚੀ ਨਾਈ ਪਰਖੈ ਗੁਰ ਕੀ ਬਾਤ ਖਰੀ ॥	ਰਾਮ ੧, ਸਿਗੋ, ੧੦ : ੪	੯੩੯
ਸਾਚਾ ਸਾਹਿਬੁ ਹੋਆ ਰਖਵਾਲਾ ਰਾਖਿ ਲੀਏ ਕੰਠਿ ਲਾਇ ॥	ਧਨਾ ੫, ੧੭, ੨ : ੧	੬੭੫
ਸਾਚਾ ਸਾਹਿਬੁ ਕਿਰਪਾ ਕਰੈ ॥	ਧਨਾ ੧, ੪, ੪ : ੩	੬੬੧
ਸਾਚਾ ਸਾਹਿਬੁ ਗੁਰਮੁਖਿ ਜਾਪੈ ॥	ਮਾਝ ੫, ਅਸ ੩੫, ੪ : ੧	੧੩੦
ਸਾਚਾ ਸਾਹਿਬੁ ਮਨਿ ਵਸੈ ਕੀ ਫਾਸਹਿ ਜਮ ਜਾਲੇ ਰਾਮ ॥	ਆਸਾ ੧, ਛੰਤ ੫, ੩ : ੨	੪੩੯
ਸਾਚਾ ਸਾਹਿਬੁ ਮਨਿ ਵਸੈ ਭਾਈ ਏਹਾ ਕਰਣੀ ਸਾਰ ॥	ਸੋਰ ੫, ੨, ੧ : ੨	੬੦੮
ਸਾਚਾ ਸਾਹਿਬੁ ਮਾਹਰੋ ਸਤਿਗੁਰਿ ਦੀਆ ਦਿਖਾਇ ॥	ਮਲਾ ੩, ਅਸ ੨, ੪ : ੧	੧੨੭੬
ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁੜੀ ਮਿਲੈ ਸਜਾਇ ॥	ਸੋਰ ੫, ਅਸ ੨, ੨ : ੨	੬੪੦

ਸਾਚਿ ਵਸਿਐ ਸਾਚੀ ਸਭ ਕਾਰ ॥	ਗਉ ੩, ੨੧, ੩ : ੩	-	੧੫੮
ਸਾਚੀ ਸੰਗਤਿ ਥਾਨੁ ਸਚੁ ਸਚੇ ਘਰ ਬਾਰਾ ॥	ਮਾਰੂ ੧, ਅਸ ੧, ੬ : ੧	-	੧੦੦੯
ਸਾਚੀ ਸੁਰਤਿ ਸੁਹਾਵਣੀ ਮਨਮੁਖ ਮਤਿ ਫੀਕੀ ॥	ਮਾਰੂ ੧, ਅਸ ੪, ੪ : ੨	-	੧੦੧੧
ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੈ ਹਉਮੈ ਕਰਤ ਗਵਾਇਆ ॥	ਮਲਾ ੧, ੩, ੧ : ੧	-	੧੨੫੪
ਸਾਚੀ ਸੋਭਾ ਸਾਚਿ ਦੁਆਰੇ ॥	ਆਸਾ ੩, ਅਸ ੨੪, ੬ : ੩	-	੪੨੩
ਸਾਚੀ ਕਰਣੀ ਗੁਰ ਵੀਚਾਰਿ ॥	ਰਾਮ ੧, ਓਅੰ, ੧੭ : ੪	-	੯੩੧
ਸਾਚੀ ਕਰਣੀ ਪਤਿ ਪਰਵਾਣੁ ॥	ਬਸੰ ੧, ਅਸ ੩, ੬ : ੩	-	੧੧੮੮
ਸਾਚੀ ਕਾਰ ਕਮਾਵਣੀ ਹੋਰਿ ਲਾਲਚ ਬਾਦਿ ॥	ਮਾਰੂ ੧, ਅਸ ੪, ੧ : ੧	-	੧੦੧੦
ਸਾਚੀ ਕੀਰਤਿ ਸਚੁ ਸੁਖੁ ਹੋਈ ॥	ਰਾਮ ੩, ੧, ੫ : ੩	-	੮੮੦
ਸਾਚੀ ਕੀਰਤਿ ਸਾਚੀ ਬਾਣੀ ॥	ਮਾਰੂ ੧, ਸੋਲਾ ੨, ੧੫ : ੧	-	੧੦੨੨
ਸਾਚੀ ਗਤਿ ਸਾਚੈ ਚਿਤੁ ਲਾਏ ॥	ਮਲਾ ੩, ਅਸ ੩, ੧ : ੩	-	੧੨੭੭
ਸਾਚੀ ਗੁਰ ਵਡਿਆਈ ॥	ਸੋਰ ੫, ੫੨, ੨ : ੧	-	੬੨੧
ਸਾਚੀ ਦਰਗਹ ਸਾਚੁ ਨਿਵਾਸਾ ਮਾਨੈ ਹੁਕਮੁ ਰਜਾਈ ਹੇ ॥	ਮਾਰੂ ੧, ਸੋਲਾ ੪, ੪ : ੩	-	੧੦੨੩
ਸਾਚੀ ਦਰਗਹ ਗਤਿ ਪਤਿ ਪਾਏ ॥	ਮਾਰੂ ੧, ਸੋਲਾ ੨੨, ੭ : ੨	-	੧੦੪੩
ਸਾਚੀ ਦਰਗਹ ਪਾਈਐ ਮਾਨੁ ॥	ਮਲਾ ੫, ੧੯, ੨ : ੪	-	੧੨੭੦
ਸਾਚੀ ਦਰਗਹ ਪਾਵੈ ਮਾਣੁ ॥	ਬਸੰ ੧, ਅਸ ੩, ੬ : ੪	-	੧੧੮੮
ਸਾਚੀ ਦਰਗਹ ਪਾਵੈ ਮਾਣੁ ॥	ਪ੍ਰਭਾ ੧, ੫, ੩ : ੨	-	੧੩੨੮
ਸਾਚੀ ਦਰਗਹ ਪਾਵੈ ਮਾਨੁ ॥	ਬਸੰ ੩, ੩, ੩ : ੨	-	੧੧੭੩
ਸਾਚੀ ਦਰਗਹ ਪੂਛ ਨ ਹੋਇ ॥	ਬਿਲਾ ੧, ਅਸ ੨, ੬ : ੩	-	੮੩੨
ਸਾਚੀ ਦਰਗਹ ਬੈਸਈ ਭਗਤਿ ਸਚੀ ਅਰਦਾਸਿ ॥	ਸਿਰੀ ੧, ਅਸ ੩, ੭ : ੨	-	੫੫
ਸਾਚੀ ਦਰਗਹ ਬੋਲੈ ਕੂੜੁ ॥	ਗਉ ੫, ੧੬੮, ੨ : ੧	-	੧੯੯
ਸਾਚੀ ਦਰਗਹਿ ਅਪਨੀ ਪਤਿ ਖੋਵੈ ॥	ਭੈਰ ੫, ੫੩, ੨ : ੪	-	੧੧੫੧
ਸਾਚੀ ਦਰਗਹਿ ਪਾਈਐ ਮਾਨੁ ॥	ਮਲਾ ੫, ੨੨, ੧ : ੨	-	੧੨੭੧
ਸਾਚੀ ਦ੍ਰਿਸਟਿ ਸਾਚਾ ਆਕਾਰੁ ॥	ਗਉ ੫, ਸੁਖ ੧੫, ੮ : ੭	-	੨੮੩
ਸਾਚੀ ਨਗਰੀ ਤਖਤੁ ਸਚਾਵਾ ॥	ਮਾਰੂ ੧, ਸੋਲਾ ੩, ੧੧ : ੧	-	੧੦੨੩
ਸਾਚੀ ਨਦਰਿ ਏਕ ਲਿਵ ਤਰੈ ॥	ਆਸਾ ੧, ਅਸ ੫, ੧*: ੨	-	੪੧੩
ਸਾਚੀ ਪੂੰਜੀ ਸਚੁ ਸੰਜਮੋ ਆਠ ਪਹਰ ਗੁਣ ਗਾਉ ॥	ਸਿਰੀ ੫, ੮੮, ੧ : ੩	-	੪੮
ਸਾਚੀ ਪੂਰਨ ਨਿਰਮਲ ਰੀਤਿ ॥	ਸੂਹੀ ੫, ੨੩, ੨ : ੨	-	੭੪੧
ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥	ਸੋਰ ਰਵਿ, ੫, ੩ : ੧	-	੬੫੯
ਸਾਚੀ ਪ੍ਰੀਤਿ ਨ ਤੁਟਈ ਸਾਚੇ ਮੇਲਿ ਮਿਲਾਉ ॥	ਸਿਰੀ ੧, ਅਸ ੨, ੩ : ੨	-	੫੪
ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ॥	ਆਸਾ ੫, ਬਿਰ ੪, ੬ : ੧	-	੪੩੧
ਸਾਚੀ ਬਸਤੁ ਕੇ ਭਾਰ ਚਲਾਏ ਪਹੁਚੇ ਜਾਇ ਭੰਡਾਰੀ ॥	ਕੇਦਾ ਕਬ, ੨, ੨ : ੨	-	੧੧੨੩
ਸਾਚੀ ਬਾਣੀ ਅਨਦਿਨੁ ਗਾਵਹਿ ਨਿਰਧਨ ਕਾ ਨਾਮੁ ਵੇਸਾਹਾ ਹੇ ॥	ਮਾਰੂ ੩, ਸੋਲਾ ੧੨, ੧੨ : ੩	-	੧੦੫੬
ਸਾਚੀ ਬਾਣੀ ਸਚੁ ਵਖਾਣੈ ਸਚਿ ਨਾਮਿ ਲਿਵ ਲਾਈ ॥	ਰਾਮ ੩, ਅਸ ੩, ੧੯ : ੧	-	੯੧੦
ਸਾਚੀ ਬਾਣੀ ਸਦਾ ਗੁਣ ਗਾਵੈ ਇਸੁ ਜਨਮੈ ਕਾ ਲਾਹਾ ਹੇ ॥	ਮਾਰੂ ੩, ਸੋਲਾ ੧੦, ੩ : ੩	-	੧੦੫੩
ਸਾਚੀ ਬਾਣੀ ਸਬਦ ਬੀਚਾਰੁ ॥	ਗਉ ੩, ੨੪, ੧ : ੪	-	੧੫੮
ਸਾਚੀ ਬਾਣੀ ਸਬਦਿ ਸੁਹਾਏ ॥	ਮਾਰੂ ੩, ਸੋਲਾ ੧੩, ੧੬ : ੨	-	੧੦੫੭
ਸਾਚੀ ਬਾਣੀ ਸਿਉ ਧਰੇ ਪਿਆਰੁ ॥	ਧਨਾ ੧, ੪, ੫ : ੨	-	੬੬੧
ਸਾਚੀ ਬਾਣੀ ਸੂਚਾ ਹੋਇ ॥	ਆਸਾ ੩, ੪੧, ੨ : ੩	-	੩੬੧
ਸਾਚੀ ਬਾਣੀ ਹਰਿ ਗੁਣ ਗਾਏ ॥	ਗਉ ੧, ਅਸ ੪, ੪ : ੪	-	੨੨੨
ਸਾਚੀ ਬਾਣੀ ਨਾਮ ਪਿਆਰਿ ॥	ਬਸੰ ੩, ੬, ੧ : ੪	-	੧੧੭੩
ਸਾਚੀ ਬਾਣੀ ਨਾਮ ਪਿਆਰੁ ॥	ਬਸੰ ੩, ੯, ੧ : ੨	-	੧੧੭੪
ਸਾਚੀ ਬਾਣੀ ਮਹਲੁ ਪਰਾਪਤਿ ਹੋਇ ॥	ਆਸਾ ੩, ਅਸ ੨੪, ੫ : ੩	-	੪੨੩
ਸਾਚੀ ਬਾਣੀ ਮੀਠੀ ਅੰਮ੍ਰਿਤ ਧਾਰ ॥	ਮਲਾ ੧, ਅਸ ੪, ੫ : ੩	-	੧੨੭੫
ਸਾਚੀ ਭਗਤਿ ਸਦਾ ਸੁਖੁ ਹੋਇ ॥	ਧਨਾ ੩, ੨, ੨ : ੪	-	੬੬੪
ਸਾਚੀ ਭਗਤਿ ਕਰਹਿ ਦਰਿ ਜਾਪਹਿ ਘਰਿ ਦਰਿ ਸਚਾ ਸੋਈ ॥	ਸੂਹੀ ੩, ਛੰਤ ੫, ੪ : ੫	-	੭੭੧
ਸਾਚੀ ਭਗਤਿ ਕਰਹਿ ਦਿਨੁ ਰਾਤੀ ਤਾਂ ਤਨਿ ਦੂਖੁ ਨ ਹੋਈ ॥	ਭੈਰ ੩, ੧੪, ੧ : ੨	-	੧੧੩੧

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥	ਸਿਰੀ ੩, ੫੫, ੧*: ੨	-	੩੫
ਸਾਚੀ ਰਹਤ ਸਾਚਾ ਮਨਿ ਸੋਈ ॥	ਬਿਲਾ ੧, ਅਸ ੧, ੩ : ੨	-	੮੩੧
ਸਾਚੀ ਰਾਸਿ ਸਾਚਾ ਵਾਪਾਰੁ ॥	ਧਨਾ ੩, ੪, ੩ : ੩	-	੬੬੪
ਸਾਚੀ ਲਿਵ ਲਾਗੀ ਹੈ ਭੀਤਰਿ ਸਤਿਗੁਰ ਸਿਉ ਮਨੁ ਮਾਨਿਆ ॥	ਧਨਾ ੩, ੯, ੩ : ੨	-	੬੬੬
ਸਾਚੀ ਲਿਵੈ ਬਿਨੁ ਦੇਹ ਨਿਮਾਣੀ ॥	ਰਾਮ ੩, ਅਨੰ, ੬ : ੧	-	੯੧੭
ਸਾਚੀ ਵਾਟ ਸੁਜਾਣੁ ਤੂੰ ਸਬਦਿ ਲਘਾਵਣਹਾਰੁ ॥	ਸਿਰੀ ੧, ਅਸ ੩, ੩ : ੨	-	੫੪
ਸਾਚੁ ਸਹਜੁ ਸੁਖੁ ਨਾਮਿ ਵਸਾਈ ॥	ਪ੍ਰਭਾ ੧, ੧੪, ੧ : ੪	-	੧੩੩੧
ਸਾਚੁ ਸਹਜੁ ਕਦੇ ਨ ਹੋਵੈ ਸੋਗੁ ॥	ਬਸੰ ੩, ੩, ੧ : ੨	-	੧੧੭੨
ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥	ਸੋਰ ੧, ਅਸ ੨, ੪ : ੧	-	੬੩੫
ਸਾਚੁ ਸਬਦੁ ਜਾ ਕਾ ਨੀਸਾਨੁ ॥	ਆਸਾ ੫, ੫੯, ੩ : ੨	-	੩੮੬
ਸਾਚੁ ਸਮ੍ਾਲਹਿ ਸਾਚਿ ਸਮਾਹਿ ॥	ਬਸੰ ੩, ੩, ੧*: ੨	-	੧੧੭੨
ਸਾਚੁ ਸਲਾਹੇ ਸਾਚਿ ਸਮਾਵੈ ਜਿਨਿ ਗੁਰਮੁਖਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੮, ੧੫ : ੩	-	੧੦੫੨
ਸਾਚੁ ਸੀਲ ਸਚੁ ਸੰਜਮੀ ਸਾ ਪੂਰੀ ਪਰਵਾਰਿ ॥	ਮਾਰੂ ੩, ਵਾਰ ੫ ਸ, ੧, ੨ : ੧	-	੧੦੮੮
ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥	ਰਾਮ ੧, ਸਿਗੋ, ੨ : ੨	-	੯੩੮
ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥	ਰਾਮ ੧, ਸਿਗੋ, ੪ : ੪	-	੯੩੮
ਸਾਚੁ ਕਹੈ ਸੋ ਬ੍ਰਿਖੈ ਸਮਾਨੈ ॥	ਗਉ ੫, ੮੨, ੨ : ੨	-	੧੮੦
ਸਾਚੁ ਕਤੇਬ ਬਖਾਨੈ ਅਲਹੁ ਨਾਰਿ ਪੁਰਖੁ ਨਹੀ ਕੋਈ ॥	ਆਸਾ ਕਬ, ੨੯, ੨ : ੧	-	੪੮੩
ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥	ਆਸਾ ਕਬ, ੨੭, ੧ : ੨	-	੪੮੨
ਸਾਚੁ ਛੋਡਿ ਝੂਠ ਸੰਗਿ ਮਚੈ ॥	ਗਉ ੫, ਸੁਖ ੪, ੪ : ੨	-	੨੬੭
ਸਾਚੁ ਧਰਮੁ ਨਹੀ ਭਾਵੈ ਡੀਠਾ ॥	ਧਨਾ ੫, ੨੨, ੨ : ੧	-	੬੭੬
ਸਾਚੁ ਧੜੀ ਧਨ ਮਾਡੀਐ ਕਾਪੜੁ ਪ੍ਰੇਮ ਸੀਗਾਰੁ ॥	ਸਿਰੀ ੧, ਅਸ ੨, ੫ : ੧	-	੫੪
ਸਾਚੁ ਧਿਆਇਨਿ ਦੇਖਿ ਹਜੂਰਿ ॥	ਬਸੰ ੩, ੭, ੩ : ੩	-	੧੧੭੪
ਸਾਚੁ ਨ ਛਪੈ ਜੇ ਕੋ ਰਖੈ ਛਪਾਏ ॥	ਗਉ ੩, ਅਸ ੬, ੫ : ੨	-	੨੩੨
ਸਾਚੁ ਨਾਮੁ ਅਧਾਰੁ ਮੇਰਾ ਜਿਨਿ ਭੁਖਾ ਸਭਿ ਗਵਾਈਆ ॥	ਰਾਮ ੩, ਅਨੰ, ੪ : ੨	-	੯੧੭
ਸਾਚੁ ਨਾਮੁ ਅੰਮ੍ਰਿਤੁ ਗੁਰਿ ਦੀਆ ਹਰਿ ਚਰਨੀ ਲਿਵ ਲਾਗੇ ॥	ਤੁਖਾ ੧, ਛੰਤ ੩, ੨ : ੪	-	੧੧੧੧
ਸਾਚੁ ਨਾਮੁ ਗੁਰ ਸਬਦਿ ਵੀਚਾਰਿ ॥	ਆਸਾ ੧, ੨੧, ੧*: ੧	-	੩੫੫
ਸਾਚੁ ਨਾਮੁ ਮੇਰੈ ਹਿਰਦੈ ਵਸੈ ॥	ਬਸੰ ੩, ੮, ੧*: ੨	-	੧੧੭੦
ਸਾਚੁ ਨਾਮੁ ਰਿਦੇ ਰਵੈ ਸਰੀਰ ॥	ਆਸਾ ੧, ੨੩, ੧*: ੨	-	੩੫੬
ਸਾਚੁ ਨੇਹੁ ਤਿਨ ਪ੍ਰੀਤਮਾ ਜਿਨ ਮਨਿ ਵੁਠਾ ਆਪਿ ਜੀਉ ॥	ਸੂਹੀ ੫, ਅਸ ੩, ੭ : ੧	-	੭੬੧
ਸਾਚੁ ਪਿਆਰਾ ਆਪਿ ਕਰੇਇ ॥	ਆਸਾ ੧, ੩, ੪ : ੧	-	੩੪੯
ਸਾਚੁ ਬੀਚਾਰਿ ਕਿਲਵਿਖ ਦੁਖ ਕਾਟੇ ਮਨੁ ਨਿਰਮਲੁ ਅਨਰਾਗੀ ॥	ਸਾਰ ੧, ਅਸ ੨, ੪ : ੨	-	੧੨੩੩
ਸਾਚੁ ਭਇਓ ਅਨ ਕਤਹਿ ਨ ਜਾਈ ॥	ਭੈਰ ਕਬ, ੫, ੧*: ੨	-	੧੧੫੮
ਸਾਚੁ ਭੇਟ ਬੈਸਣ ਕਉ ਥਾਉ ॥	ਰਾਮ ੧, ੮, ੧ : ੨	-	੮੭੮
ਸਾਚੁ ਮਹਲੁ ਪਾਏ ਹਰਿ ਗੁਣ ਗਾਇ ॥	ਧਨਾ ੩, ੫, ੨ : ੪	-	੬੬੫
ਸਾਚੁ ਰਿਦੈ ਸਚੁ ਪ੍ਰੇਮ ਨਿਵਾਸ ॥	ਗਉ ੧, ਅਸ ੮, ੯ : ੧	-	੨੨੪
ਸਾਚੁ ਵਖਰੁ ਧਨੁ ਪਲੈ ਹੋਇ ॥	ਰਾਮ ੧, ਸਿਗੋ, ੫੭ : ੧	-	੯੪੪
ਸਾਚੇ ਊਪਰਿ ਅਵਰੁ ਨ ਦੀਸੈ ਸਾਚੇ ਸਾਚਿ ਸਮਾਵੈ ॥	ਤੁਖਾ ੧, ਛੰਤ ੫, ੩ : ੪	-	੧੧੧੨
ਸਾਚੇ ਸਚਿਆਰ ਵਿਟਹੁ ਕੁਰਬਾਣੁ ॥	ਸੋਰ ੧, ੬, ੧*: ੧	-	੫੯੭
ਸਾਚੇ ਸਤਿਗੁਰੂ ਦਾਤਾਰਾ ॥	ਸਾਰ ੫, ੮੬, ੧*: ੧	-	੧੨੨੧
ਸਾਚੇ ਸਾਹ ਕੀ ਮਨ ਮਹਿ ਟੇਕ ॥	ਗਉ ੫, ੧੫੪, ੩ : ੨	-	੧੯੭
ਸਾਚੇ ਸਾਹਿਬ ਅਲਖ ਅਭੇਵ ॥	ਆਸਾ ੫, ੨੦, ੪ : ੧	-	੩੭੬
ਸਾਚੇ ਸਾਹਿਬ ਸਭਿ ਗੁਣ ਅਉਗਣ ਸਭਿ ਅਸਾਹ ॥	ਸਿਰੀ ੧, ੧੦, ੧ : ੩	-	੧੭
ਸਾਚੇ ਸਾਹਿਬ ਸਿਉ ਮਨੁ ਮਾਨਿਆ ॥	ਸੋਰ ੫, ੮੭, ੧*: ੧	-	੬੨੯
ਸਾਚੇ ਸਾਹਿਬ ਸਿਰਜਣਹਾਰੇ ॥	ਮਾਰੂ ੧, ਸੋਲਾ ੧੨, ੧ : ੧	-	੧੦੩੨
ਸਾਚੇ ਸਾਹਿਬ ਕੈ ਮਨਿ ਭਾਵੈ ॥	ਆਸਾ ੫, ੧੦੧, ੨ : ੪	-	੩੯੬
ਸਾਚੇ ਸਾਹਿਬ ਗਹਿਰ ਗੰਭੀਰਾ ॥	ਮਾਰੂ ੫, ਸੋਲਾ ੮, ੧੬ : ੨	-	੧੦੭੯
ਸਾਚੇ ਸਾਹਿਬ ਤੇਰਾ ਸਚੁ ਫੁਰਮਾਣੁ ॥	ਆਸਾ ੫, ੨੦, ੨ : ੨	-	੩੭੬

ਸਾਚੇ ਸਾਹਿਬ ਤੋਟਿ ਨ ਦਾਤੀ ਸਗਲੀ ਤਿਨਹਿ ਉਪਾਈ ਹੇ ॥	ਮਾਰੂ ੧, ਸੋਲਾ ੫, ੧੦ : ੩	-	੧੦੨੫
ਸਾਚੇ ਸਾਹਿਬਾ ਕਿਆ ਨਾਹੀ ਘਰਿ ਤੇਰੈ ॥	ਰਾਮ ੩, ਅਨੰ, ੩ : ੧	-	੯੧੭
ਸਾਚੇ ਸਾਚੇ ਤਖਤਿ ਵਡਾਈ ਹਉਮੈ ਗਣਤ ਗਵਾਈ ਹੇ ॥	ਮਾਰੂ ੧, ਸੋਲਾ ੩, ੧੧ : ੩	-	੧੦੨੩
ਸਾਚੇ ਸਿਰਜਣਹਾਰ ਮੁਰਾਰੇ ॥	ਮਾਰੂ ੧, ਸੋਲਾ ੨, ੧੩ : ੨	-	੧੦੨੨
ਸਾਚੇ ਸੂਚੇ ਮੈਲੁ ਨ ਭਾਵੈ ॥	ਗਉ ੧, ਅਸ ੩, ੮ : ੨	-	੨੨੨
ਸਾਚੇ ਹੀ ਸਚੁ ਸਾਚਿ ਪਤੀਜੈ ਵਿਚਹੁ ਆਪੁ ਗਵਾਇਆ ॥	ਮਲਾ ੩, ੪, ੪ : ੩	-	੧੨੫੯
ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥	ਧਨਾ ੩, ੪, ੩ : ੧	-	੬੬੪
ਸਾਚੇ ਕੀ ਲਿਵ ਗੁਰਮਤਿ ਜਾਤੀ ॥	ਮਾਰੂ ੧, ਸੋਲਾ ੫, ੪ : ੨	-	੧੦੨੪
ਸਾਚੇ ਗੁਣ ਗਾਵੈ ਸਚਿ ਸਮਾਵੈ ਸਚੁ ਵੇਖੈ ਸਭੁ ਸੋਈ ॥	ਸੂਹੀ ੩, ਛੰਤ ੩, ੧ : ੫	-	੭੬੯
ਸਾਚੇ ਗੁਣ ਗਾਵੈ ਦਿਨੁ ਰਾਤੀ ਜੁਗਿ ਜੁਗਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੯, ੪ : ੩	-	੧੦੫੨
ਸਾਚੇ ਗੁਰ ਕੀ ਸਾਚੀ ਸੀਖ ॥	ਗਉ ੧, ੫, ੩ : ੧	-	੧੫੨
ਸਾਚੇ ਗੁਰ ਤੇ ਹੁਕਮੁ ਪਛਾਨੁ ॥	ਆਸਾ ੧, ਅਸ ੬, ੨ : ੩	-	੪੧੪
ਸਾਚੇ ਜੋਗ ਜੁਗਤਿ ਵੀਚਾਰੀ ਸਾਚੇ ਤਾੜੀ ਲਾਈ ਹੇ ॥	ਮਾਰੂ ੧, ਸੋਲਾ ੪, ੧ : ੩	-	੧੦੨੩
ਸਾਚੇ ਠਾਕੁਰ ਵੇਪਰਵਾਹੇ ॥	ਮਾਝ ੩, ਅਸ ੨੨, ੮ : ੨	-	੧੨੨
ਸਾਚੇ ਤੇ ਪਵਨਾ ਭਇਆ ਪਵਨੈ ਤੇ ਜਲੁ ਹੋਇ ॥	ਸਿਰੀ ੧, ੧੫, ੩ : ੧	-	੧੯
ਸਾਚੇ ਨਾਮ ਕੀ ਤਿਲੁ ਵਡਿਆਈ ॥	ਆਸਾ ੧, ਸੋਦ ੩, ੨ : ੧	-	੯
ਸਾਚੇ ਨਾਮ ਕੀ ਤਿਲੁ ਵਡਿਆਈ ॥	ਆਸਾ ੧, ੨, ੨ : ੧	-	੩੪੯
ਸਾਚੇ ਨਾਮ ਕੀ ਲਾਗੈ ਭੂਖ ॥	ਆਸਾ ੧, ਸੋਦ ੩, ੧ : ੩	-	੯
ਸਾਚੇ ਨਾਮ ਕੀ ਲਾਗੈ ਭੂਖ ॥	ਆਸਾ ੧, ੨, ੧ : ੩	-	੩੪੯
ਸਾਚੇ ਨਾਲਿ ਤੇਰਾ ਗੰਢੁ ਲਾਗੈ ਗੁਰਮੁਖਿ ਸਦਾ ਸਮਾਲੇ ॥	ਆਸਾ ੩, ਛੰਤ ੭, ੩ : ੫	-	੪੪੦
ਸਾਚੇ ਨਿਰਮਲ ਮੈਲੁ ਨ ਲਾਗੈ ॥	ਧਨਾ ੧, ਅਸ ੧, ੮ : ੧	-	੬੮੬
ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥	ਸੂਹੀ ੧, ਛੰਤ ੧, ੪ : ੩	-	੭੬੪
ਸਾਚੇ ਭਾਵੈ ਸਬਦੁ ਪਿਆਰਾ ॥	ਮਾਰੂ ੧, ਸੋਲਾ ੧੪, ੧੧ : ੨	-	੧੦੩੫
ਸਾਚੇ ਭਾਵੈ ਤਿਸੁ ਵਡੀਆਏ ॥	ਮਾਰੂ ੧, ਸੋਲਾ ੨੨, ੧੦ : ੧	-	੧੦੪੩
ਸਾਚੇ ਮੈਲੁ ਨ ਲਾਗਈ ਮਨੁ ਨਿਰਮਲੁ ਹਰਿ ਧਿਆਇ ॥	ਸਿਰੀ ੩, ੪੦, ੨ : ੧	-	੨੯
ਸਾਚੇ ਰਾਤੀ ਗੁਰ ਸਬਦੁ ਵੀਚਾਰ ॥	ਗਉ ੩, ੨੩, ੩ : ੩	-	੧੫੮
ਸਾਚੇ ਲਾਏ ਤਉ ਸਚ ਲਾਗੇ ਸਾਚੇ ਕੇ ਬਿਉਹਾਰੀ ॥	ਕੇਦਾ ਕਬ, ੨, ੨ : ੧	-	੧੧੨੩
ਸਾਚੇ ਲਾਗੈ ਸਾਚਾ ਫਲੁ ਪਾਈ ॥	ਭੈਰ ੩, ੩, ੧ : ੨	-	੧੧੨੮
ਸਾਚੈ ਸਹਜਿ ਸਾਚਿ ਸਮਾਇ ॥	ਗਉ ੩, ੨੨, ੧*: ੨	-	੧੫੮
ਸਾਚੈ ਸਤਿਗੁਰਿ ਸਾਚੁ ਬੁਝਾਇਆ ਪਤਿ ਰਾਖੈ ਸਚੁ ਸੋਈ ਰਾਮ ॥	ਸੂਹੀ ੩, ਛੰਤ ੩, ੨ : ੧	-	੭੬੯
ਸਾਚੈ ਸਬਦਿ ਸਹਜ ਧੁਨਿ ਉਪਜੈ ਮਨਿ ਸਾਚੈ ਲਿਵ ਲਾਈ ॥	ਸਾਰ ੩, ਅਸ ੨, ੬ : ੧	-	੧੨੩੪
ਸਾਚੈ ਸਬਦਿ ਸਹਜਿ ਸੁਭਾਏ ॥	ਮਾਰੂ ੩, ਅਸ ੧, ੧ : ੨	-	੧੦੧੬
ਸਾਚੈ ਸਬਦਿ ਸਦਾ ਹੈ ਮੁਕਤਾ ਮਾਇਆ ਮੋਹੁ ਚੁਕਾਇਦਾ ॥	ਮਾਰੂ ੩, ਸੋਲਾ ੨੨, ੫ : ੩	-	੧੦੬੬
ਸਾਚੈ ਸਬਦਿ ਦਰਿ ਨੀਸਾਣੈ ॥	ਗਉ ੧, ਅਸ ੭, ੬ : ੩	-	੨੨੪
ਸਾਚੈ ਸਬਦਿ ਮੁਕਤਿ ਗਤਿ ਪਾਏ ॥	ਆਸਾ ੧, ੧੩, ੪ : ੩	-	੩੫੨
ਸਾਚੈ ਸਬਦਿ ਰਤੇ ਇਕ ਰੰਗੀ ਸਾਚੈ ਸਬਦਿ ਮਿਲਾਈ ਹੇ ॥	ਮਾਰੂ ੩, ਸੋਲਾ ੩, ੧੧ : ੩	-	੧੦੪੬
ਸਾਚੈ ਸਬਦਿ ਰਤੇ ਸੇ ਸਾਚੇ ਸਤਿਗੁਰ ਬੂਝ ਬੁਝਾਈ ॥	ਗੂਜ ੧, ਅਸ ੩, ੩ : ੨	-	੫੦੪
ਸਾਚੈ ਸਬਦਿ ਰਤੇ ਜਨ ਸਾਚੇ ਹਰਿ ਪ੍ਰਭਿ ਆਪਿ ਮਿਲਾਏ ॥	ਭੈਰ ੩, ਅਸ ੨, ੭ : ੧	-	੧੧੫੫
ਸਾਚੈ ਸਬਦਿ ਲਾਗਿ ਮਤਿ ਉਪਜੈ ਗੁਰਮੁਖਿ ਨਾਮੁ ਸੋਹਾਗੋ ॥	ਵਡ ੩, ਛੰਤ ੨, ੩ : ੫	-	੫੬੮
ਸਾਚੈ ਸਬਦਿ ਵਸੈ ਮਨਿ ਆਇ ॥	ਧਨਾ ੩, ੫, ੧ : ੪	-	੬੬੫
ਸਾਚੈ ਸਬਦੇ ਸਾਚੁ ਕਮਾਏ ॥	ਮਾਰੂ ੩, ਸੋਲਾ ੭, ੧੫ : ੨	-	੧੦੫੧
ਸਾਚੈ ਸਾਚੇ ਸਾਚਿ ਸਮਾਵਹਿ ॥	ਬਿਲਾ ੧, ਥਿਤੀ, ੮ : ੬	-	੮੩੯
ਸਾਚੈ ਸੁਨਣੈ ਨੋ ਪਠਾਏ ਸਰੀਰਿ ਲਾਏ ਸੁਣਹੁ ਸਤਿ ਬਾਣੀ ॥	ਰਾਮ ੩, ਅਨੰ, ੩੭ : ੨	-	੯੨੨
ਸਾਚੈ ਘਰਿ ਸਾਚੈ ਰਖੇ ਗੁਰ ਬਚਨਿ ਸੁਭਾਖਿਆ ॥	ਮਾਰੂ ੧, ਅਸ ੪, ੫ : ੩	-	੧੦੧੧
ਸਾਚੈ ਨਾਇ ਰਤੇ ਬੈਰਾਗੀ ਪਾਇਨਿ ਮੋਖ ਦੁਆਰਾ ॥	ਵਡ ੩, ੫, ੪ : ੨	-	੫੫੯
ਸਾਚੈ ਨਾਇ ਵਡਾਈ ਪਾਵਹੁ ॥	ਬਿਲਾ ੩, ਅਸ ੧, ੨ : ੩	-	੮੩੨
ਸਾਚੈ ਨਾਮਿ ਸਦਾ ਲਿਵ ਲਾਗੀ ॥	ਮਾਰੂ ੩, ਸੋਲਾ ੧, ੧੦ : ੨	-	੧੦੪੪

ਸਾਚੈ ਨਾਮਿ ਸੁਖੁ ਹੋਈ ਮਰੈ ਨ ਕੋਈ ਗਰਭਿ ਨ ਜੂਨੀ ਵਾਸਾ ॥	ਸੂਹੀ ੩, ਛੰਤ ੩, ੨ : ੩	-	੭੬੯
ਸਾਚੈ ਬੈਸਣੁ ਉਠਣਾ ਸਚੁ ਭੋਜਨੁ ਭਾਖਿਆ ॥	ਮਾਰੂ ੧, ਅਸ ੪, ੫ : ੧	-	੧੦੧੧
ਸਾਚੈ ਮਹਲਿ ਰਹੈ ਬੈਰਾਗੀ ਆਵਣ ਦੇਹਿ ਤ ਆਵਾ ॥	ਤੁਖਾ ੧, ਬਾਰਾ, ੭ : ੪	-	੧੧੦੮
ਸਾਚੈ ਮੇਲਿ ਮਿਲਾਏ ॥	ਸੂਹੀ ੧, ਛੰਤ ੨, ੧ : ੨	-	੭੬੪
ਸਾਚੈ ਮੇਲੇ ਸਬਦਿ ਮਿਲਾਏ ॥	ਮਾਰੂ ੧, ਸੋਲਾ ੫, ੧ : ੧	-	੧੦੨੪
ਸਾਚੈ ਰੰਗਿ ਰਾਤੇ ਸਹਜੇ ਮਾਤੇ ਸਹਜੇ ਰਹੇ ਸਮਾਈ ॥	ਵਡ ੩, ਛੰਤ ੬, ੧ : ੪	-	੫੭੧
ਸਾਚੈ ਰਾਚੇ ਦੇਖਿ ਹਜੂਰੇ ॥	ਰਾਮ ੧, ਸਿਗੋ, ੫੩ : ੩	-	੯੪੩
ਸਾਚੈ ਰਾਤੀ ਮਿਲੈ ਮਿਲਾਈ ਮਨਮੁਖਿ ਆਵਣ ਜਾਣੀ ॥	ਤੁਖਾ ੧, ਛੰਤ ੪, ੪ : ੪	-	੧੧੧੨
ਸਾਚੋ ਸਾਹਿਬੁ ਨਿਰਮਲੋ ਮਨਿ ਮਾਨੈ ਏਕਾ ॥	ਮਾਰੂ ੧, ਅਸ ੧, ੧ : ੩	-	੧੦੦੮
ਸਾਚੋ ਸਾਚਾ ਨਾਉ ਗੁਣ ਗੋਵਿੰਦੁ ਹੈ ਜੀਉ ॥	ਧਨਾ ੧, ਛੰਤ ੨, ੧ : ੨	-	੬੮੮
ਸਾਚੋ ਸਾਚੁ ਸਮਾਲਿਹੁ ਦੁਖੁ ਜਾਇ ॥	ਧਨਾ ੩, ੫, ੧ : ੩	-	੬੬੫
ਸਾਚੋ ਸਾਚੁ ਕਮਾਵਣਾ ਸਾਚੈ ਸਬਦਿ ਮਿਲਾਉ ॥	ਸਿਰੀ ੩, ੪੪, ੧*: ੨	-	੩੦
ਸਾਚੋ ਸੇਵਹਿ ਸਾਚੁ ਕਮਾਵਹਿ ਨਾਮੇ ਸਚਿ ਸਮਾਹਾ ਹੇ ॥	ਮਾਰੂ ੩, ਸੋਲਾ ੧੦, ੨ : ੩	-	੧੦੫੩
ਸਾਚੋ ਪਛਾਣਾ ਤਾਮਿ ਤੇਰਾ ਜਾਮਿ ਆਪਿ ਬੁਝਾਵਹੇ ॥	ਵਡ ੧, ਛੰਤ ੨, ੬ : ੪	-	੫੬੭
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥	ਸਿਰੀ ੧, ਅਸ ੧੦, ੩ : ੨	-	੫੯
ਸਾਚੌ ਉਪਜੈ ਸਾਚਿ ਸਮਾਵੈ ਸਾਚੇ ਸੂਚੇ ਏਕ ਮਇਆ ॥	ਰਾਮ ੧, ਸਿਗੋ, ੨੫ : ੧	-	੯੪੦
ਸਾਚੌ ਸਾਹਿਬੁ ਮਨਿ ਵਸੈ ਹਉਮੈ ਬਿਖੁ ਮਾਰੀ ॥	ਆਸਾ ੧, ਅਸ ੧੫, ੫ : ੨	-	੪੧੯
ਸਾਜਨ ਆਇ ਵੁਠੇ ਘਰ ਮਾਹੀ ॥	ਸੂਹੀ ੩, ਛੰਤ ੧, ੪ : ੧	-	੭੬੮
ਸਾਜਨ ਆਇ ਵੁਠੇ ਘਰ ਮਾਹੀ ॥	ਸੂਹੀ ੩, ਛੰਤ ੧, ੪ : ੬	-	੭੬੮
ਸਾਜਨ ਐਸੋ ਸੰਤੁ ਸਹਾਈ ॥	ਗੂਜ ੫, ੧੭, ੧*: ੧	-	੪੯੯
ਸਾਜਨ ਸਹਜਿ ਮਿਲੇ ਗੁਣ ਗਹਿ ਅੰਕਿ ਸਮਾਨਿਆ ॥	ਤੁਖਾ ੧, ਬਾਰਾ, ੧੫ : ੨	-	੧੧੦੯
ਸਾਜਨ ਸੰਤ ਹਮਾਰੇ ਮੀਤਾ ਬਿਨੁ ਹਰਿ ਹਰਿ ਆਨੀਤਾ ਰੇ ॥	ਆਸਾ ੫, ੧੩੦, ੧*: ੧	-	੪੦੪
ਸਾਜਨ ਸੰਤ ਕਰਹੁ ਇਹੁ ਕਾਮੁ ॥	ਗਉ ੫, ਸੁਖ ੨੦, ੫ : ੧	-	੨੯੦
ਸਾਜਨ ਸੰਤ ਮਿਲਿ ਨਾਮੁ ਜਪੇਹਾ ॥	ਮਾਝ ੫, ੩੪, ੧ : ੨	-	੧੦੪
ਸਾਜਨ ਸਰਸਿਅੜੇ ਦੂਖ ਦੁਸਮਨ ਭਾਗੇ ॥	ਆਸਾ ੫, ਛੰਤ ੧੦, ੪ : ੨	-	੪੫੯
ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ ॥	ਵਡ ੧, ਅਲਾ ੫, ੨ : ੬	-	੫੮੨
ਸਾਜਨ ਸੈਨ ਮੀਤ ਸੁਤ ਭਾਈ ਤਾਹੂ ਤੇ ਲੇ ਰਖੀ ਨਿਰਾਰੀ ॥	ਸਮੁ ੫, ੬*: ੨	-	੧੩੮੮
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥	ਸੂਹੀ ੧, ਛੰਤ ੫, ੫ : ੧	-	੭੬੬
ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥	ਸੂਹੀ ੧, ੪, ੨ : ੧	-	੭੨੯
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥	ਗੂਜ ੫, ਵਾਰ ੪ ਸ. ੫, ੧ : ੧	-	੫੧੮
ਸਾਜਨ ਤੇਰੇ ਚਰਨ ਕੀ ਹੋਇ ਰਹਾ ਸਦ ਧੂਰਿ ॥	ਮਾਰੂ ੧, ੧, ੧ ਸ: ੧	-	੯੮੯
ਸਾਜਨ ਦੇਸਿ ਵਿਦੇਸੀਅੜੇ ਸਾਨੇਹੜੇ ਦੇਦੀ ॥	ਤੁਖਾ ੧, ਛੰਤ ੪, ੩ : ੧	-	੧੧੧੧
ਸਾਜਨ ਮਨਿ ਆਨੰਦੁ ਹੈ ਗੁਰ ਕਾ ਸਬਦੁ ਵੀਚਾਰ ॥	ਬਿਹਾ ੪, ਵਾਰ ੩ ਸ, ੩, ੧ : ੨	-	੫੪੯
ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥	ਫੁਨ ੫, ੧੮ : ੪	-	੧੩੬੩
ਸਾਜਨ ਮਿਲੇ ਸਹਜਿ ਸੁਭਾਇ ਹਰਿ ਸਿਉ ਪ੍ਰੀਤਿ ਬਣੀ ॥	ਤੁਖਾ ੧, ਬਾਰਾ, ੪ : ੨	-	੧੧੦੭
ਸਾਜਨ ਮੀਤ ਸਹਾਈ ਤੁਮ ਹੀ ਤੂ ਮੇਰੋ ਪਰਵਾਰ ॥	ਸਾਰ ੫, ੧੧੫, ੧*: ੨	-	੧੨੨੬
ਸਾਜਨ ਮੀਤ ਸਖਾ ਹਰਿ ਬੰਧਪ ਜੀਅ ਧਾਨ ਪ੍ਰਭ ਪ੍ਰਾਨ ਅਧਾਰੀ ॥	ਸਮੁ ੫, ੯*: ੫	-	੧੩੮੯
ਸਾਜਨ ਮੀਤ ਸਖਾ ਹਰਿ ਮੇਰੈ ਗੁਨ ਗੁੋਪਾਲ ਹਰਿ ਰਾਇਆ ॥	ਸਾਰ ੫, ੯੬, ੧ : ੧	-	੧੨੨੩
ਸਾਜਨ ਮੀਤ ਸੁਆਮੀ ਨੇਰੋ ॥	ਕਾਨ ੫, ੨੫, ੧*: ੧	-	੧੩੦੨
ਸਾਜਨ ਮੇਰੇ ਪ੍ਰੀਤਮਹੁ ਤੁਮ ਸਹ ਕੀ ਭਗਤਿ ਕਰੇਹੋ ॥	ਆਸਾ ੩, ਛੰਤ ੭, ੧ : ੧	-	੪੪੦
ਸਾਜਨ ਰਹੰਸੇ ਦੁਸਟ ਵਿਆਪੇ ਸਾਚੁ ਜਪਿ ਸਚੁ ਲਾਹਓ ॥	ਗਉ ੧, ਛੰਤ ੧, ੪ : ੪	-	੨੪੨
ਸਾਜਨ ਰਾਂਗਿ ਰੰਗੀਲੜੇ ਰੰਗੁ ਲਾਲੁ ਬਣਾਇਆ ॥	ਸੂਹੀ ੧, ਛੰਤ ੫, ੫ : ੬	-	੭੬੭
ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥	ਸੂਹੀ ੧, ਛੰਤ ੫, ੫ : ੨	-	੭੬੬
ਸਾਜਨੜਾ ਮੇਰਾ ਸਾਜਨੜਾ ਨਿਕਟਿ ਖਲੋਇਅੜਾ ਮੇਰਾ ਸਾਜਨੜਾ ॥	ਰਾਮ ੫, ਛੰਤ ੧, ੧ : ੧	-	੯੨੪
ਸਾਜਨਾ ਸੰਤ ਆਉ ਮੇਰੈ ॥	ਕਾਨ ੫, ੧੬, ੧*: ੧	-	੧੩੦੧
ਸਾਜਨਿ ਮਿਲਿਐ ਸੁਖੁ ਪਾਇਆ ਜਮਦੂਤ ਮੁਏ ਬਿਖੁ ਖਾਇ ॥	ਸਿਰੀ ੧, ਅਸ ੪, ੫ : ੨	-	੫੫
ਸਾਜਨੁ ਦੁਸਟੁ ਜਾ ਕੈ ਏਕ ਸਮਾਨੈ ॥	ਗਉ ੫, ਅਸ ੩, ੨ : ੧	-	੨੩੬

ਸਾਜਨੁ ਦੇਖਾ ਤਾ ਗਲਿ ਮਿਲਾ ਸਾਚੁ ਪਠਾਇਓ ਲੇਖੁ ॥	ਮਾਰੂ ੧, ਅਸ ੩, ੫ : ੧	੧੦੧੦
ਸਾਜਨੁ ਪੁਰਖੁ ਸਤਿਗੁਰੁ ਮੇਰਾ ਪੂਰਾ ਤਿਸੁ ਬਿਨੁ ਅਵਰੁ ਨ ਜਾਣਾਂ ਰਾਮ ॥	ਸੂਹੀ ੫, ਛੰਤ ੫, ੧ : ੧	੭੮੦
ਸਾਜਨੁ ਬੰਧੁ ਸੁਮਿਤ੍ਰੁ ਸੋ ਹਰਿ ਨਾਮੁ ਹਿਰਦੈ ਦੇਇ ॥	ਗਉ ੫, ੧੭੨*, ੩ : ੧	੨੧੮
ਸਾਜਨੁ ਮੀਤੁ ਸਖਾ ਕਰਿ ਏਕੁ ॥	ਗਉ ੫, ੧੩੧, ੩ : ੧	੧੯੨
ਸਾਜਨੁ ਮੀਤੁ ਸੁਜਾਣੁ ਸਖਾ ਤੂੰ ਸਚਿ ਮਿਲੈ ਵਡਿਆਈ ॥	ਆਸਾ ੧, ਛੰਤ ੩, ੩ : ੫	੪੩੭
ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥	ਰਾਮ ੧, ਓਅੰ, ੪੮ : ੫	੯੩੭
ਸਾਜਨੁ ਮੀਤੁ ਤੂੰ ਹਾਂ ॥	ਆਸਾ ੫, ੧੬੧, ੨ : ੧	੪੧੦
ਸਾਜਨੁ ਮੀਤੁ ਪਿਆਰਾ ਸੋਈ ॥	ਮਾਰੂ ੫, ਸੋਲਾ ੧੩, ੧੪ : ੧	੧੦੮੫
ਸਾਜਨੁ ਮੀਤੁ ਬਿੰਦੁ ਨਹੀ ਰਕਤੀ ॥	ਮਾਰੂ ੧, ਸੋਲਾ ੧੫, ੧੨ : ੨	੧੦੩੬
ਸਾਜਨੋ ਤੂ ਮੀਤੁ ਮੇਰਾ ਗ੍ਰਿਹਿ ਤੇਰੈ ਸਭੁ ਕੇਹੁ ॥	ਕਾਨ ੫, ੪੯, ੧*: ੨	੧੩੦੭
ਸਾ ਜਾਤਿ ਸਾ ਪਤਿ ਹੈ ਜੇਹੇ ਕਰਮ ਕਮਾਇ ॥	ਪ੍ਰਭਾ ੧, ੧੦, ੪ : ੨	੧੩੩੦
ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥	ਸੂਹੀ ੧, ਛੰਤ ੪, ੩ : ੩	੭੬੬
ਸਾਂਝ ਪਰੀ ਦਹ ਦਿਸ ਅੰਧਿਆਰਾ ॥	ਸੂਹੀ ਰਵਿ, ੨, ੩ : ੨	੭੯੪
ਸਾਝ ਪਾਤਿ ਕਾਹੂ ਸਿਉ ਨਾਹੀ ॥	ਗਉ ਕਬ, ੩, ੨ : ੨	੩੨੪
ਸਾਝ ਬਿਹਾਗ ਤਕਹਿ ਆਗਾਸੁ ॥	ਗਉ ੧, ੬, ੩ : ੩	੧੫੨
ਸਾਝਾ ਕਰੈ ਕਬੀਰ ਸਿਉ ਹਰਿ ਸੰਗਿ ਬਨਜੁ ਕਰੇਇ ॥	ਸਲੋ ਕਬ, ੪੩ : ੨	੧੩੬੬
ਸਾਂਝੀ ਕਰਹੁ ਨਾਮ ਧਨੁ ਖਾਟਹੁ ਗੁਰ ਕਾ ਸਬਦੁ ਵੀਚਾਰੇ ॥	ਸਾਰ ੫, ੮੦, ੧*: ੨	੧੨੧੯
ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥	ਮਾਰੂ ੫, ਵਾਰ, ੨੧ : ੨	੧੧੦੨
ਸਾਠ ਸੂਤ ਨਵ ਖੰਡ ਬਹਤਰਿ ਪਾਟੁ ਲਗੋ ਅਧਿਕਾਈ ॥	ਗਉ ਕਬ, ਅਸ ੫੪, ੧ : ੨	੩੩੫
ਸਾਢੇ ਤੀਨਿ ਹਾਥ ਤੇਰੀ ਸੀਵਾਂ ॥	ਸੋਰ ਰਵਿ, ੬, ੨ : ੨	੬੫੯
ਸਾਢੇ ਤ੍ਰੈ ਮਣ ਦੇਹੁਰੀ ਚਲੈ ਪਾਣੀ ਅੰਨਿ ॥	ਸਲੋ ਫਰ, ੧੦੦ : ੧	੧੩੮੩
ਸਾਤ ਸਮੁੰਦ ਭਰੇ ਨਿਰਮਲ ਨੀਰਿ ॥	ਬਿਲਾ ੧, ਥਿਤੀ, ੯ : ੨	੮੩੯
ਸਾਤ ਸੂਤ ਇਨਿ ਮੁਡੀਂਏ ਖੋਏ ਇਹੁ ਮੁਡੀਆ ਕਿਉ ਨ ਮੁਇਓ ॥	ਬਿਲਾ ਕਬ, ੪, ੨ : ੨	੮੫੬
ਸਾਤ ਸੂਤ ਮਿਲਿ ਬਨਜੁ ਕੀਨ ॥	ਬਸੰ ਕਬ, ੬, ੨ : ੧	੧੧੯੫
ਸਾਤ ਘੜੀ ਜਬ ਬੀਤੀ ਸੁਣੀ ॥	ਭੈਰ ਨਾਮ, ੧੦, ੧੪ : ੧	੧੧੬੬
ਸਾਂਤਿ ਸਹਜ ਆਨਦ ਗੁਣ ਗਾਏ ਦੂਤ ਦੁਸਟ ਸਭਿ ਹੋਏ ਖਇਆ ॥	ਬਿਲਾ ੫, ੧੨੪, ੧ : ੨	੮੨੯
ਸਾਂਤਿ ਸਹਜ ਆਨੰਦ ਘਨੇਰੇ ਗੁਰ ਚਰਣੀ ਮਨੁ ਲਾਏ ॥	ਸੂਹੀ ੫, ਛੰਤ ੫, ੪ : ੪	੭੮੦
ਸਾਂਤਿ ਸਹਜ ਆਨੰਦ ਘਨੇਰੇ ਬਿਨਸੀ ਭੂਖ ਸਬਾਈ ॥	ਸੂਹੀ ੫, ਛੰਤ ੧੦, ੨ : ੫	੭੮੪
ਸਾਂਤਿ ਸਹਜ ਆਨੰਦ ਨਾਮੁ ਜਪਿ ਵਾਜੇ ਅਨਹਦ ਤੂਰਾ ॥	ਸੋਰ ੫, ੩੬, ੧*: ੨	੬੧੮
ਸਾਂਤਿ ਸਹਜ ਸੁਖ ਕੇ ਸਭਿ ਹਾਟ ॥	ਆਸਾ ੫, ਅਸ ੧, ੪ : ੧	੪੩੦
ਸਾਂਤਿ ਸਹਜ ਸੁਖ ਖਿਨ ਮਹਿ ਉਪਜੇ ਮਨੁ ਹੋਆ ਸਦਾ ਸੁਖਾਲਾ ॥	ਸੋਰ ੫, ੫੬, ੧*: ੨	੬੨੨
ਸਾਂਤਿ ਸਹਜ ਸੂਖ ਮਨਿ ਉਪਜਿਓ ਕੋਟਿ ਸੂਰ ਨਾਨਕ ਪਰਗਾਸ ॥	ਟੋਡੀ ੫, ੨੪, ੨ : ੨	੭੧੭
ਸਾਂਤਿ ਸਹਜ ਗ੍ਰਿਹਿ ਸਦ ਬਸੰਤੁ ॥	ਬਸੰ ੫, ੧੬, ੧*: ੧	੧੧੮੪
ਸਾਂਤਿ ਸਹਜੁ ਆਨਦੁ ਘਨਾ ਪੂਰਨ ਭਈ ਆਸ ॥	ਬਿਲਾ ੫, ੭੮, ੧*: ੧	੮੧੯
ਸਾਂਤਿ ਸਹਜੁ ਮਨਿ ਭਇਓ ਪ੍ਰਗਾਸਾ ਬਿਰਥਾ ਕਛੁ ਨ ਰਹੀ ॥	ਸਾਰ ੫, ੮੩, ੧*: ੨	੧੨੨੦
ਸਾਂਤਿ ਸਹਜੁ ਰਹਸੁ ਮਨਿ ਉਪਜਿਓ ਸਗਲੇ ਦੂਖ ਪਲਾਇਣ ॥	ਟੋਡੀ ੫, ੧੦, ੧*: ੨	੭੧੩
ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥	ਧਨਾ ੩, ੩, ੨ : ੨	੬੬੪
ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥	ਬਿਲਾ ੫, ੧੧੧, ੧ : ੨	੮੨੬
ਸਾਂਤਿ ਸੂਖ ਸਹਜ ਧੁਨਿ ਉਪਜੀ ਸਾਧੂ ਸੰਗਿ ਨਿਵਾਸਾ ਜੀਉ ॥	ਮਾਝ ੫, ੩੮, ੧ : ੩	੧੦੫
ਸਾਂਤਿ ਸੂਖ ਨ ਸਹਜੁ ਉਪਜੈ ਇਹੈ ਇਸੁ ਬਿਉਹਾਰਿ ॥	ਸਾਰ ੫, ੧੦੭, ੧ : ੧	੧੨੨੫
ਸਾਂਤਿ ਨ ਕਦੇ ਆਵਈ ਨਹ ਸੁਖੁ ਵਸੈ ਮਨਿ ਆਇ ॥	ਮਾਰੂ ੩, ਵਾਰ ੧੭ ਸ, ੩, ੧ : ੨	੧੦੯੨
ਸਾਂਤਿ ਪਾਈ ਗੁਰਿ ਸਤਿਗੁਰਿ ਪੂਰੇ ॥	ਬਿਲਾ ੫, ੨੧, ੧*: ੧	੮੦੬
ਸਾਂਤਿ ਪਾਵਹਿ ਹੋਵਹਿ ਮਨ ਸੀਤਲ ਅਗਨਿ ਨ ਅੰਤਰਿ ਧੁਖੀ ॥	ਸੋਰ ੫, ੩੦, ੨ : ੧	੬੧੭
ਸਾਂਤਿ ਭਈ ਗੁਰ ਗੋਬਿਦਿ ਪਾਈ ॥	ਗਉ ੫, ੧੭੧, ੧*: ੧	੨੦੦
ਸਾਂਤਿ ਭਈ ਜਬ ਗੋਬਿਦੁ ਜਾਨਿਆ ॥	ਗਉ ਕਬ, ੧੭, ੧*: ੨	੩੨੬
ਸਾਂਤਿ ਭਈ ਬੁਝੀ ਸਭ ਤ੍ਰਿਸਨਾ ਅਨਦੁ ਭਇਆ ਸਭ ਠਾਈ ਜੀਉ ॥	ਮਾਝ ੫, ੪੧, ੧ : ੩	੧੦੬
ਸਾਂਤੀ ਵਿਚਿ ਕਾਰ ਕਮਾਵਣੀ ਸਾ ਖਸਮੁ ਪਾਏ ਥਾਇ ॥	ਬਿਹਾ ੪, ਵਾਰ ੯ ਸ, ੩, ੧ : ੪	੫੫੧

ਸਾਧਸੰਗਿ ਇਨ ਦੁਖ ਤੇ ਨਿਕਸਿਓ ਨਾਨਕ ਏਕ ਪਰੀਤ ॥	ਧਨਾ ੫, ੯, ੪ : ੨	-	੬੭੩
ਸਾਧਸੰਗਿ ਸਦ ਹਰਿ ਗੁਣ ਗਾਇ ॥	ਮਲਾ ੫, ੨੨, ੧ : ੪	-	੧੨੭੧
ਸਾਧਸੰਗਿ ਸਦਾ ਸੁਖੁ ਪਾਈਐ ਹਰਿ ਬਿਸਰਿ ਨ ਕਬਹੂ ਜਾਈ ॥	ਸੋਰ ੫, ੨੭, ੧*: ੨	-	੬੧੬
ਸਾਧਸੰਗਿ ਸਭੁ ਹੋਤ ਨਿਬੇਰਾ ॥	ਗਉ ੫, ਸੁਖ ੭, ੧ : ੬	-	੨੭੧
ਸਾਧਸੰਗਿ ਸਭੁ ਦੂਖੁ ਮਿਟਾਇਆ ॥	ਬਿਲਾ ੫, ੧੦, ੧ : ੨	-	੮੦੪
ਸਾਧਸੰਗਿ ਸਰਪਰ ਨਿਸਤਰੈ ॥	ਗਉ ੫, ਸੁਖ ੭, ੭ : ੪	-	੨੭੨
ਸਾਧਸੰਗਿ ਸਾਜਨ ਮੀਤ ਕੁਟੰਬ ਨਿਸਤਾਰੈ ॥	ਗਉ ੫, ਸੁਖ ੭, ੫ : ੨	-	੨੭੧
ਸਾਧਸੰਗਿ ਸੋ ਭਵਜਲੁ ਤਰੈ ॥	ਰਾਮ ੫, ੫੩, ੩ : ੪	-	੮੯੯
ਸਾਧਸੰਗਿ ਹਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥	ਕਾਨ ੫, ੧੦, ੨ : ੨	-	੧੩੦੦
ਸਾਧਸੰਗਿ ਹਰਿ ਅੰਮ੍ਰਿਤੁ ਪੀਜੈ ॥	ਵਡ ੫, ੬, ੧ : ੧	-	੫੬੩
ਸਾਧਸੰਗਿ ਹਰਿ ਅੰਮ੍ਰਿਤੁ ਪੀਵੈ ॥	ਗਉ ੫, ੧੭੨, ੨ : ੨	-	੨੦੦
ਸਾਧਸੰਗਿ ਹਰਿ ਹਰਿ ਜਸੁ ਕਹਤ ॥	ਗਉ ੫, ਸੁਖ ੧੪, ੪ : ੩	-	੨੮੧
ਸਾਧਸੰਗਿ ਹਰਿ ਹਰਿ ਜਪਤ ਨਿਰਮਲ ਸਾਚੀ ਰੀਤਿ ॥	ਆਸਾ ੫, ਅਸ ੨, ੧*: ੨	-	੪੩੧
ਸਾਧਸੰਗਿ ਹਰਿ ਹਰਿ ਨਾਮੁ ਚਿਤਾਰਾ ॥	ਟੋਡੀ ੫, ੨੮, ੧*: ੧	-	੭੧੭
ਸਾਧਸੰਗਿ ਹਰਿ ਕੀਰਤਨੁ ਗਾਈਐ ॥	ਗਉ ੫, ੮੧, ੪ : ੩	-	੧੭੯
ਸਾਧਸੰਗਿ ਹਰਿ ਕੀਰਤਨੁ ਗਾਈਐ ॥	ਗਉ ੫, ਸੁਖ ੧੫, ੬ : ੬	-	੨੮੩
ਸਾਧਸੰਗਿ ਹਰਿ ਕੀਰਤਨੁ ਗਾਈਐ ॥	ਆਸਾ ੫, ੫੮, ੪*: ੧	-	੩੮੫
ਸਾਧਸੰਗਿ ਹਰਿ ਕੀਰਤਨੁ ਗਾਹੀ ॥	ਮਾਰੂ ੫, ਸੋਲਾ ੧੩, ੧੧ : ੨	-	੧੦੮੫
ਸਾਧਸੰਗਿ ਹਰਿ ਕੀਰਤਨੁ ਗਾਵੈ ॥	ਮਾਰੂ ੫, ਸੋਲਾ ੮, ੧੫ : ੨	-	੧੦੭੯
ਸਾਧਸੰਗਿ ਹਰਿ ਕੇ ਗੁਣ ਗਾਇਆ ॥	ਗਉ ੫, ੧੨੫, ੧*: ੨	-	੧੯੧
ਸਾਧਸੰਗਿ ਹਰਿ ਕੇ ਗੁਣ ਗਾਇਆ ॥	ਭੈਰ ੫, ੨੮, ੪ : ੩	-	੧੧੪੩
ਸਾਧਸੰਗਿ ਹਰਿ ਕੇ ਗੁਨ ਗਾਉ ॥	ਗਉ ੫, ਸੁਖ ੭, ੭ : ੨	-	੨੭੨
ਸਾਧਸੰਗਿ ਹਰਿ ਕੈ ਰੰਗਿ ਗੋਬਿੰਦ ਸਿਮਰਣ ਲਾਗਿਆ ॥	ਆਸਾ ੫, ਛੰਤ ੭, ੪ : ੩	-	੪੫੭
ਸਾਧਸੰਗਿ ਹਰਿ ਗੁਣ ਰਮਹੁ ਬਿਨਸੇ ਸਭਿ ਰੋਗ ॥	ਜੈਤ ੫, ਵਾਰ, ੩ : ੫	-	੭੦੬
ਸਾਧਸੰਗਿ ਹੈ ਹਰਿ ਜਸੁ ਗਾਇਆ ॥	ਮਾਰੂ ੫, ਸੋਲਾ ੧੩, ੩ : ੨	-	੧੦੮੪
ਸਾਧਸੰਗਿ ਹੋਆ ਪਰਗਾਸੁ ॥	ਪ੍ਰਭਾ ੫, ੧੦, ੧ : ੩	-	੧੩੪੦
ਸਾਧਸੰਗਿ ਹੋਇ ਸਭ ਕੀ ਰੇਨ ॥	ਗਉ ੫, ਸੁਖ ੭, ੨ : ੫	-	੨੭੧
ਸਾਧਸੰਗਿ ਹੋਇ ਤਿਸੁ ਬਿਉਹਾਰੁ ॥	ਭੈਰ ੫, ੫੩, ੪ : ੨	-	੧੧੫੧
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥	ਗਉ ੫, ਥਿਤੀ, ੫ ਸ: ੨	-	੨੯੭
ਸਾਧਸੰਗਿ ਕਛੁ ਭਉ ਨ ਭਰਾਤੀ ॥	ਗਉ ੫, ੧੪੨, ੨ : ੧	-	੧੯੪
ਸਾਧਸੰਗਿ ਕਲਿ ਕੀਰਤਨੁ ਗਾਇਆ ॥	ਗਉ ੫, ਬਾਅ, ੧੫ : ੭	-	੨੫੩
ਸਾਧਸੰਗਿ ਕੀਰਤਨ ਫਲੁ ਪਾਇਆ ॥	ਗਉ ੫, ੧੫੫, ੨ : ੧	-	੧੯੭
ਸਾਧਸੰਗਿ ਕਿਸ ਸਿਉ ਨਹੀ ਬੈਰੁ ॥	ਗਉ ੫, ਸੁਖ ੭, ੩ : ੩	-	੨੭੧
ਸਾਧਸੰਗਿ ਖਿਨ ਮਾਹਿ ਉਧਾਰੇ ॥	ਮਾਝ ੫, ੨੯, ੩ : ੨	-	੧੦੩
ਸਾਧਸੰਗਿ ਗਤਿ ਭਈ ਹਮਾਰੀ ॥	ਗਉ ੫, ਸੁਖ ੭, ੭ : ੮	-	੨੭੨
ਸਾਧਸੰਗਿ ਗਾਏ ਗੁਨ ਗੋਬਿੰਦ ਬਿਨਸਿਓ ਸਭੁ ਪਰਮਾਦ ॥	ਸਾਰ ੫, ੧੧੭, ੧ : ੨	-	੧੨੨੬
ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ ॥	ਸਾਰ ੫, ੧੧੩, ੧*: ੨	-	੧੨੨੬
ਸਾਧਸੰਗਿ ਗੁਣ ਗਾਇ ਅਤੋਲੀ ॥	ਆਸਾ ੫, ੩੫, ੨ : ੧	-	੩੭੯
ਸਾਧਸੰਗਿ ਗੁਣ ਗਾਇਆ ਸਭਿ ਦੋਖਹ ਖਾਤਾ ॥	ਗਉ ੫, ਵਾਰ, ੬ : ੪	-	੩੧੯
ਸਾਧਸੰਗਿ ਚਿੰਤ ਬਿਰਾਨੀ ਛਾਡੀ ॥	ਧਨਾ ੫, ੩, ੧*: ੧	-	੬੭੧
ਸਾਧਸੰਗਿ ਚੂਕੇ ਭੈ ਫੇਰ ॥	ਰਾਮ ੫, ੫੧, ੧ : ੪	-	੮੯੯
ਸਾਧਸੰਗਿ ਜਉ ਤੁਮਹਿ ਮਿਲਾਇਓ ਤਉ ਸੁਨੀ ਤੁਮਾਰੀ ਬਾਣੀ ॥	ਸੋਰ ੫, ੧੮, ੪ : ੧	-	੬੧੪
ਸਾਧਸੰਗਿ ਜਨਮ ਮਰਣ ਨਿਵਾਰੀ ॥	ਸੂਹੀ ੫, ੧੮, ੨ : ੧	-	੭੪੦
ਸਾਧਸੰਗਿ ਜਨਮ ਮਰਨ ਨਿਵਾਰੇ ਬਹੁਰਿ ਨ ਕਤਹੂ ਧਾਇਆ ॥	ਮਲਾ ੫, ੧੧, ੧ : ੨	-	੧੨੬੮
ਸਾਧਸੰਗਿ ਜਨਮੁ ਮਰਣੁ ਮਿਟਾਵੈ ॥	ਮਾਝ ੫, ੩੨, ੨ : ੨	-	੧੦੪
ਸਾਧਸੰਗਿ ਜਪਤੇ ਨਾਰਾਇਣ ਤਿਨ ਕੇ ਦੋਖ ਜਰੇ ॥	ਸਾਰ ੫, ੧੨੦, ੧ : ੧	-	੧੨੨੭
ਸਾਧਸੰਗਿ ਜਪਿਓ ਹਰਿ ਰਾਇ ॥	ਆਸਾ ੫, ੮੧, ੪ : ੧	-	੩੯੦

ਸਾਧਸੰਗਿ ਬਸਤੁ ਅਗੋਚਰ ਲਹੈ ॥	ਗਉ ੫, ਸੁਖ ੭, ੪ : ੩	- ੨੭੧
ਸਾਧਸੰਗਿ ਬਿਛੁਰਤ ਹਰਿ ਮੇਲਾ ॥	ਗਉ ੫, ਸੁਖ ੭, ੬ : ੬	- ੨੭੨
ਸਾਧਸੰਗਿ ਬਿਨਸੀ ਬਿਪਰੀਤਿ ॥	ਭੈਰ ੫, ੬, ੨ : ੨	- ੧੧੩੭
ਸਾਧਸੰਗਿ ਬਿਨਸੈ ਸਭ ਸੰਗੁ ॥	ਗਉ ੫, ਸੁਖ ੧੪, ੨ : ੬	- ੨੮੧
ਸਾਧਸੰਗਿ ਬੈਸਿ ਗੁਣ ਗਾਵਹਿ ਤਹ ਰੋਗ ਸੋਗ ਨਹੀ ਜਨਮ ਮਰਨ ॥	ਰਾਮ ੫, ੨੦, ੧*: ੨	- ੮੮੮
ਸਾਧਸੰਗਿ ਭਇਓ ਜਨਮੁ ਪਰਾਪਤਿ ॥	ਗਉ ੫, ੭੨, ੩ : ੧	- ੧੭੬
ਸਾਧਸੰਗਿ ਭਏ ਆਗਿਆਕਾਰੀ ॥	ਗਉ ੫, ਸੁਖ ੭, ੭ : ੭	- ੨੭੨
ਸਾਧਸੰਗਿ ਭਏ ਜਨ ਮੁਕਤੇ ਗਤਿ ਪਾਈ ਨਾਨਕ ਨਦਰਿ ਨਿਹਾਲੀਆ ॥	ਮਾਰੂ ੫, ੧੮, ੫ : ੩	- ੧੦੦੪
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥	ਟੋਡੀ ੫, ੧੨, ੧*: ੨	- ੭੧੪
ਸਾਧਸੰਗਿ ਭਜੀਐ ਗੋਪਾਲੁ ॥	ਬਿਲਾ ੫, ੨੪, ੧ : ੧	- ੮੦੭
ਸਾਧਸੰਗਿ ਭਜੁ ਅਚੁਤ ਸੁਆਮੀ ਦਰਗਹ ਸੋਭਾ ਪਾਵਣਾ ॥	ਮਾਰੂ ੫, ਸੋਲਾ ੧੪, ੩ : ੩	- ੧੦੮੬
ਸਾਧਸੰਗਿ ਭਜੁ ਪਰਮਾਨੰਦ ॥	ਗਉ ੫, ਸੁਖ ੨੪. ੨ : ੨	- ੨੯੫
ਸਾਧਸੰਗਿ ਭੈ ਭਰਮ ਮਿਟਾਇਆ ॥	ਗਉ ੫, ੧੩੮, ੩ : ੨	- ੧੯੩
ਸਾਧਸੰਗਿ ਭ੍ਰਮ ਭੈ ਮਿਟੇ ਕਥੇ ਨਾਨਕ ਬ੍ਰਹਮ ਗਿਆਨ ॥	ਕਲਿ ੫, ੪, ੨ : ੨	- ੧੩੨੨
ਸਾਧਸੰਗਿ ਮਨ ਸੋਵਤ ਜਾਗੇ ॥	ਆਸਾ ੫, ੬੩, ੪ : ੧	- ੩੮੬
ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥	ਬਿਲਾ ੫, ੫੩, ੨ : ੨	- ੮੧੪
ਸਾਧਸੰਗਿ ਮਨੁ ਨਿਰਮਲ ਹੂਆ ॥	ਗਉ ੫, ਬਾਅ. ੨੨ : ੬	- ੨੫੪
ਸਾਧਸੰਗਿ ਮਲੁ ਸਗਲੀ ਖੋਤ ॥	ਗਉ ੫, ਸੁਖ ੭, ੧ : ੨	- ੨੭੧
ਸਾਧਸੰਗਿ ਮਲੁ ਲਾਥੀ ॥	ਸੋਰ ੫, ੬੫, ੨ : ੧	- ੬੨੫
ਸਾਧਸੰਗਿ ਮਿਟਿ ਜਾਤ ਬਿਕਾਰ ॥	ਗਉ ੫, ੧੬੧, ੩ : ੧	- ੧੯੮
ਸਾਧਸੰਗਿ ਮਿਟੇ ਭਰਮ ਅੰਧਾਰੇ ॥	ਆਸਾ ੫, ੭੬. ੪ : ੧	- ੩੮੯
ਸਾਧਸੰਗਿ ਮਿਟੇ ਭੈ ਭਰਮਾ ਅੰਮ੍ਰਿਤੁ ਹਰਿ ਹਰਿ ਰਸਨ ਭਨੇ ॥	ਭੈਰ ੫, ੪੬, ੧*: ੨	- ੧੧੪੯
ਸਾਧਸੰਗਿ ਮਿਲਿ ਹਰਿ ਗੁਣ ਗਾਏ ਇਹੁ ਜਨਮੁ ਪਦਾਰਥੁ ਜੀਤਾ ਰੇ ॥	ਆਸਾ ੫, ੧੩੦, ੧*: ੨	- ੪੦੪
ਸਾਧਸੰਗਿ ਮਿਲਿ ਹਰਿ ਗੁਨ ਗਾਏ ਜਮਦੂਤਨ ਕਉ ਤ੍ਰਾਸ ਅਹੇ ॥	ਬਿਲਾ ੫, ੧੦੩, ੧*: ੨	- ੮੨੪
ਸਾਧਸੰਗਿ ਮਿਲਿ ਹਰਿ ਗੁਨ ਗਾਏ ਬਿਨਸੀ ਸਭ ਅਭਿਮਾਨੀ ॥	ਸਾਰ ੫, ੧੨੭, ੧*: ੨	- ੧੨੨੮
ਸਾਧਸੰਗਿ ਮਿਲਿ ਹਰਿ ਰਸੁ ਪਾਇਆ ॥	ਆਸਾ ੫, ੧੨, ੫ : ੩	- ੩੭੪
ਸਾਧਸੰਗਿ ਮਿਲਿ ਕਰਹੁ ਅਨੰਦ ॥	ਗਉ ੫, ਸੁਖ ੨੨, ੫ : ੧	- ੨੯੩
ਸਾਧਸੰਗਿ ਮਿਲਿ ਨਾਮੁ ਧਿਆਵਹੁ ਪੂਰਨ ਹੋਵੈ ਘਾਲਾ ॥	ਸੋਰ ੫, ੩੨, ੧*: ੨	- ੬੧੭
ਸਾਧ ਸੰਗਿ ਮਿਲਿ ਦੁਇ ਕੁਲ ਸਾਧਿ ॥	ਗਉ ੫, ੧੬੬, ੪ : ੧	- ੧੯੯
ਸਾਧਸੰਗਿ ਮਿਲਿ ਧਿਆਈਐ ॥	ਸੋਰ ੫, ੬੦, ੩ : ੨	- ੬੨੪
ਸਾਧਸੰਗਿ ਮਿਲਿ ਪਾਈਐ ਮਨਿ ਸਚੇ ਭਾਣਾ ॥	ਗਉ ੫, ਵਾਰ, ੧ : ੪	- ੩੧੮
ਸਾਧਸੰਗਿ ਮਿਲਿ ਭਏ ਪ੍ਰਗਾਸ ॥	ਰਾਮ ੫, ੧੮, ੪ : ੧	- ੮੮੮
ਸਾਧਸੰਗਿ ਮਿਲਿ ਭਜਹਿ ਗੁੋਪਾਲਾ ॥	ਗਉ ੫, ੧੨੪, ੪ : ੨	- ੧੯੦
ਸਾਧਸੰਗਿ ਮਿਲੇ ਸਾਰੰਗਪਾਣੀ ॥	ਮਾਝ ੫, ੪੭, ੪ : ੨	- ੧੦੮
ਸਾਧਸੰਗਿ ਰੰਗਿ ਪ੍ਰਭ ਭੇਟੇ ਨਾਨਕ ਸੁਖਿ ਜਨ ਰੈਨ ॥	ਧਨਾ ੫, ੧੩, ੩ : ੨	- ੬੭੪
ਸਾਧਸੰਗਿ ਰੰਗਿ ਪ੍ਰਭੁ ਧਿਆਇਆ ॥	ਕਾਨ ੫, ੪, ੪ : ੧	- ੧੨੯੯
ਸਾਧਸੰਗਿ ਰਾਮਈਆ ਰਸੁ ਪਾਇਓ ਨਾਨਕ ਜਾ ਕੈ ਭਾਵਨੀ ਨੀਕੀ ॥	ਮਲਾ ੫, ੨੫, ੨ : ੨	- ੧੨੭੨
ਸਾਧਸੰਗਿ ਰਾਮਹਿ ਲਿਵ ਲਾਗੀ ॥	ਬਿਲਾ ੫, ੧੩, ੨ : ੨	- ੮੦੫
ਸਾਧਸੰਗਿ ਵਿਰਲਾ ਕੋ ਪਾਏ ॥	ਮਾਰੂ ੫, ੧੯, ੧ : ੧੧	- ੧੦੦੪
ਸਾਧਸੰਗੁ ਕਬਹੂ ਨਹੀ ਕੀਨਾ ਨਹ ਕੀਰਤਿ ਪ੍ਰਭ ਗਾਈ ॥	ਸੋਰ ੯, ੬, ੨ : ੧	- ੬੩੨
ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ ॥	ਗਉ ੫, ਵਾਰ, ੧੬ : ੩	- ੩੨੨
ਸਾਧਸੰਗੇ ਹਰਿ ਨਾਮ ਰੰਗੇ ਸੰਸਾਰੁ ਸਾਗਰੁ ਸਭੁ ਤਰੈ ॥	ਰਾਮ ੫, ਛੰਤ ੪, ੩ : ੪	- ੯੨੭
ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਭੈ ਦੁਤਰਹ ॥	ਸਸ ੫, ੫੧ : ੨	- ੧੩੫੮
ਸਾਧ ਸੰਗੇਣਿ ਸਿਮਰੰਤਿ ਗੋਬਿੰਦ ਸਰਣਿ ਨਾਨਕ ਹਰਿ ਹਰਿ ਹਰੇ ॥	ਸਸ ੫, ੫੫ : ੩	- ੧੩੫੯
ਸਾਧ ਸੰਗੇਣਿ ਗੁਣ ਰਮਤ ਨਾਨਕ ਸਰਣਿ ਪੂਰਨ ਪਰਮੇਸੁਰਹ ॥	ਸਸ ੫, ੫੯ : ੨	- ੧੩੫੯
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥	ਆਸਾ ੫, ਛੰਤ ੧੨, ੪ : ੫	- ੪੬੧
ਸਾਧ ਸੰਤ ਮਨਾਏ ਪ੍ਰਿਅ ਪਾਏ ਗੁਨ ਗਾਏ ਪੰਚ ਨਾਦ ਤੂਰ ਬਜਾਏ ॥	ਆਸਾ ੫, ੧੫੩, ੧*: ੨	- ੪੦੮

ਸਾਧ ਕੈ ਸੰਗਿ ਨ ਬੀਗਾ ਪੈਰੁ ॥	ਗਉ ੫, ਸੁਖ ੭, ੩ : ੪	-	੨੭੧
ਸਾਧ ਕੈ ਸੰਗਿ ਨ ਮਨ ਤੇ ਬਿਸਰੈ ॥	ਗਉ ੫, ਸੁਖ ੭, ੭ : ੩	-	੨੭੨
ਸਾਧ ਕੈ ਸੰਗਿ ਨਰਕ ਪਰਹਰੈ ॥	ਗਉ ੫, ਸੁਖ ੭, ੬ : ੪	-	੨੭੨
ਸਾਧ ਕੈ ਸੰਗਿ ਨਾਹੀ ਹਉ ਤਾਪੁ ॥	ਗਉ ੫, ਸੁਖ ੭, ੩ : ੭	-	੨੭੧
ਸਾਧ ਕੈ ਸੰਗਿ ਨਾਹੀ ਕੋ ਮੰਦਾ ॥	ਗਉ ੫, ਸੁਖ ੭, ੩ : ੫	-	੨੭੧
ਸਾਧ ਕੈ ਸੰਗਿ ਪਾਏ ਨਾਮ ਨਿਧਾਨ ॥	ਗਉ ੫, ਸੁਖ ੭, ੪ : ੯	-	੨੭੧
ਸਾਧ ਕੈ ਸੰਗਿ ਪਾਏ ਨਾਮ ਰਤਨੁ ॥	ਗਉ ੫, ਸੁਖ ੭, ੧ : ੭	-	੨੭੧
ਸਾਧ ਕੈ ਸੰਗਿ ਪਾਰਬ੍ਰਹਮੁ ਪਛਾਣਾ ॥	ਗਉ ੫, ੯੩, ੨ : ੪	-	੧੯੩
ਸਾਧ ਕੈ ਸੰਗਿ ਪ੍ਰਗਟੈ ਸੁਗਿਆਨੁ ॥	ਗਉ ੫, ਸੁਖ ੭, ੧ : ੪	-	੨੭੧
ਸਾਧ ਕੈ ਸੰਗਿ ਬਸੈ ਥਾਨਿ ਊਚੈ ॥	ਗਉ ੫, ਸੁਖ ੭, ੪ : ੫	-	੨੭੧
ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥	ਗਉ ੫, ਸੁਖ ੭, ੧ : ੫	-	੨੭੧
ਸਾਧ ਕੈ ਸੰਗਿ ਮਨੋਹਰ ਬੈਨ ॥	ਗਉ ੫, ਸੁਖ ੭, ੨ : ੬	-	੨੭੧
ਸਾਧ ਕੈ ਸੰਗਿ ਮਾਇਆ ਤੇ ਭਿੰਨ ॥	ਗਉ ੫, ਸੁਖ ੭, ੨ : ੯	-	੨੭੧
ਸਾਧ ਕੈ ਸੰਗਿ ਮਿਟੇ ਸਭਿ ਰੋਗ ॥	ਗਉ ੫, ਸੁਖ ੭, ੭ : ੯	-	੨੭੨
ਸਾਧ ਕੈ ਸੰਗਿ ਮਿਟੈ ਅਭਿਮਾਨੁ ॥	ਗਉ ੫, ਸੁਖ ੭, ੧ : ੩	-	੨੭੧
ਸਾਧ ਕੈ ਸੰਗਿ ਮੁਖ ਊਜਲ ਹੋਤ ॥	ਗਉ ੫, ਸੁਖ ੭, ੧ : ੧	-	੨੭੧
ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥	ਗਉ ੫, ਸੁਖ ੭, ੭ : ੫	-	੨੭੨
ਸਾਧ ਕ੍ਰਿਪਾ ਤੇ ਸੂਕਾ ਹਰਿਆ ॥	ਮਾਝ ੫, ੨੬, ੩ : ੨	-	੧੦੨
ਸਾਧ ਕ੍ਰਿਪਾਲ ਦਇਆਲ ਗੋਵਿੰਦੁ ॥	ਗਉ ੫, ੯੧, ੩ : ੩	-	੧੯੩
ਸਾਧ ਕ੍ਰਿਪਾਲ ਦਇਆਲ ਭਏ ਹੈ ਇਹੁ ਛੇਦਿਓ ਦੁਸਟੁ ਬਿਗਾਨਾ ॥	ਸਾਰ ੫, ੨੯, ੧*: ੨	-	੧੨੭੦
ਸਾਧ ਕ੍ਰਿਪਾਲਿ ਹਰਿ ਸੰਗਿ ਗਿਝਾਇਆ ॥	ਮਾਝ ੫, ੨੧, ੪ : ੨	-	੧੦੦
ਸਾਧ ਗਾਵਹਿ ਗੁਣ ਏਕ ਨਿਰੰਕਾਰ ॥	ਧਨਾ ੫, ੨੩, ੧*: ੨	-	੬੭੬
ਸਾਧ ਗਾਵਹਿ ਗੁਣ ਸਦਾ ਰਸਾਲਾ ॥	ਸੂਹੀ ੫, ੩੨, ੧*: ੨	-	੭੪੩
ਸਾਧ ਜਨਾ ਹੋਏ ਕਿਰਪਾਲਾ ਬਿਗਸੇ ਸਭਿ ਪਰਵਾਰਿਆ ॥	ਬਿਲਾ ੫, ੨੩, ੧ : ੨	-	੮੦੬
ਸਾਧ ਜਨਾ ਕਾ ਦਰਸੁ ਨ ਡੀਠਾ ॥	ਸੂਹੀ ੫, ੮, ੨ : ੨	-	੭੩੮
ਸਾਧ ਜਨਾ ਕਾ ਮੰਤ੍ਰੁ ਕਮਾਏ ॥	ਮਾਝ ੫, ਅਸ ੩੫, ੭ : ੨	-	੧੩੦
ਸਾਧ ਜਨਾ ਕੀ ਅਚਰਜ ਕਥਾ ॥	ਗਉ ੫, ਸੁਖ ੭, ੭ ਸ: ੪	-	੨੭੧
ਸਾਧ ਜਨਾ ਕੀ ਸਰਨੀ ਪਰੈ ॥	ਗਉ ੫, ਸੁਖ ੩, ੫ : ੮	-	੨੬੬
ਸਾਧ ਜਨਾ ਕੀ ਸੇਵਾ ਲਾਗੈ ॥	ਗਉ ੫, ਸੁਖ ੩, ੫ : ੨	-	੨੬੬
ਸਾਧ ਜਨਾ ਕੀ ਚਰਣੀ ਪਾਹਾ ॥	ਸੂਹੀ ੫, ੨੬, ੧*: ੨	-	੭੪੨
ਸਾਧ ਜਨਾ ਕੀ ਮਾਗਉ ਧੂਰਿ ॥	ਗਉ ੫, ਸੁਖ ੨੦, ੧ : ੩	-	੨੮੯
ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥	ਧਨਾ ੫, ੩੧, ੨ : ੨	-	੬੭੯
ਸਾਧ ਜਨਾ ਕੇ ਪੂਜੇ ਪੈਰ ॥	ਆਸਾ ੫, ੯੮, ੨ : ੧	-	੩੯੫
ਸਾਧ ਜਨਾਂ ਕੈ ਚਰਨ ਲਾਗਿ ॥	ਮਲਾ ੫, ੨੮, ੨ : ੩	-	੧੨੭੨
ਸਾਧ ਜਨਾ ਕੈ ਸੰਗਿ ਨਿਸਤਰੇ ॥	ਭੈਰ ੫, ੪੦, ੨ : ੪	-	੧੧੪੭
ਸਾਧ ਜਨਾ ਕੈ ਸੰਗਿ ਬਸਤ ਸੁਖ ਸਹਜ ਬਿਸ੍ਰਾਮ ॥	ਬਿਲਾ ੫, ੭੬, ੧*: ੧	-	੮੧੯
ਸਾਧ ਜਨਾ ਕੈ ਸੰਗਿ ਭਵਜਲੁ ਤਾਰਿਅਨੁ ॥	ਗੂਜ ੫, ਵਾਰ ੧ ਸ, ੫, ੨ : ੪	-	੫੧੭
ਸਾਧ ਜਨਾ ਕੈ ਸੰਗਿ ਭਵਜਲੁ ਬਿਖਮੁ ਤਰਿ ॥	ਗੂਜ ੫, ਵਾਰ, ੬ : ੪	-	੫੧੯
ਸਾਧ ਜਨਾ ਤੇ ਬਾਹਰੀ ਸੇ ਰਹਨਿ ਇਕੇਲੜੀਆਹ ॥	ਮਾਝ ੫, ਬਾਰਾ, ੧੦ : ੪	-	੧੩੫
ਸਾਧ ਜਨਾ ਪਗ ਮਲਿ ਮਲਿ ਧੋਵਹਿ ॥	ਗੋਂਡ ੫, ੧੧, ੨ : ੪	-	੮੬੫
ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥	ਕਾਨ ੫, ੨੮, ੧*: ੨	-	੧੩੦੩
ਸਾਧ ਤੇਰੇ ਕੀ ਚਰਨੀ ਪਾਉ ॥	ਗਉ ੫, ਸੁਖ ੧੬, ੧ : ੯	-	੨੮੩
ਸਾਧ ਤੇਰੇ ਕੀ ਜਾਚਨਾ ਵਿਸਰੁ ਨ ਸਾਸਿ ਗਿਰਾਸਿ ॥	ਆਸਾ ੫, ਅਸ ੨, ੭ : ੧	-	੪੩੧
ਸਾਧ ਧੂਰਿ ਕਰਿ ਸੁਧ ਮੰਜਾਈ ॥	ਗਉ ੫, ੧੬੯, ੧ : ੨	-	੨੦੦
ਸਾ ਧਨ ਆਸਾ ਚਿਤਿ ਕਰੇ ਰਾਮ ਰਾਜਿਆ ਹਰਿ ਪ੍ਰਭ ਸੇਜੜੀਐ ਆਈ ॥	ਸੂਹੀ ੪, ਛੰਤ ੬, ੩ : ੧	-	੭੭੬
ਸਾ ਧਨ ਆਪੁ ਗਵਾਇਆ ਗੁਰ ਕੈ ਸਬਦਿ ਸੀਗਾਰੁ ॥	ਸਿਰੀ ੧, ਅਸ ੧੨, ੫ : ੨	-	੬੧
ਸਾ ਧਨ ਸਬਦਿ ਸੁਹਾਈ ਪ੍ਰੇਮ ਕਸਾਈ ਅੰਤਰਿ ਪ੍ਰੀਤਿ ਪਿਆਰੀ ॥	ਵਡ ੩, ਛੰਤ ੧, ੧ : ੫	-	੫੬੭

ਸਾਧੂ ਮਿਲੈ ਸਿਧਿ ਪਾਈਐ ਕਿ ਏਹੁ ਜੋਗੁ ਕਿ ਭੋਗੁ ॥	ਗਉ ਕਬ, ਅਸ ੫੫, ੨ : ੧	-	੩੩੫
ਸਾਧੂ ਮਿਲੈ ਪੂਰਬ ਸੰਜੋਗ ॥	ਗਉ ੧, ੬, ੫ : ੧	-	੧੫੩
ਸਾਧੂ ਸੰਗਤਿ ਇਹੁ ਫਲੁ ਪਾਇਆ ਇਕੁ ਕੇਵਲ ਨਾਮੁ ਅਧਾਰੀ ॥	ਰਾਮ ੫, ਅਸ ੮, ੪ : ੧	-	੯੧੬
ਸਾਧੂ ਸੰਗਤਿ ਹੋਇ ਪਰਾਪਤਿ ਤਾ ਪ੍ਰਭੁ ਅਪੁਨਾ ਲਹੀਐ ॥	ਟੋਡੀ ੫, ੫, ੩ : ੨	-	੭੧੩
ਸਾਧੂ ਸੰਗਤਿ ਗੁਰਹਿ ਬਤਾਈ ॥	ਬਸੰ ੫, ੮, ੩ : ੨	-	੧੧੮੨
ਸਾਧੂ ਸੰਗਤਿ ਤਉ ਬਸੈ ਜਉ ਆਪਨ ਹੋਹਿ ਦਇਆਲ ॥	ਗਉ ੫, ਬਾਅ, ੨੭ : ੪	-	੨੫੫
ਸਾਧੂ ਸੰਗਤਿ ਤਰਿਆ ਸੰਸਾਰੁ ॥	ਆਸਾ ੫, ੯੪, ੧ : ੧	-	੩੯੪
ਸਾਧੂ ਸੰਗਤਿ ਦੀਓ ਰਲਾਇ ॥	ਗਉ ਕਬ, ਅਸ ੪੦, ੧ : ੧	-	੩੩੧
ਸਾਧੂ ਸੰਗਤਿ ਨਿਰਮਲਾ ਅਠਸਠਿ ਮਜਨਾਗਾ ॥	ਰਾਮ ੫, ਵਾਰ, ੧੭ : ੬	-	੯੬੫
ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥	ਸਿਰੀ ੫, ੮੦, ੨ : ੨	-	੪੫
ਸਾਧੂ ਸੰਗਤਿ ਪਾਰਗਰਾਮ ॥	ਬਸੰ ੫, ੮, ੩ : ੪	-	੧੧੮੨
ਸਾਧੂ ਸੰਗਤਿ ਮਨਿ ਵਸੈ ਪੂਰਨ ਹੋਵੈ ਘਾਲ ॥	ਸਿਰੀ ੫, ੯੯, ੧*: ੨	-	੫੨
ਸਾਧੂ ਸੰਗਤਿ ਲਗਿਆ ਤਰਿਆ ਸੰਸਾਰੁ ॥	ਸਾਰ ੪, ਵਾਰ, ੫, ੩੫ : ੪	-	੧੨੫੧
ਸਾਧੂ ਸੰਗਮਿ ਹੈ ਨਿਸਤਾਰ ॥	ਗਉ ੫, ੧੭੧, ੨ : ੨	-	੨੦੦
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥	ਬਿਹਾ ੫, ੮, ੪ : ੨	-	੫੪੭
ਸਾਧੂ ਸੰਗਮੇ ਹਾਂ ॥	ਆਸਾ ੫, ੧੬੨, ੧ : ੧	-	੪੧੦
ਸਾਧੂ ਸੰਗਿ ਉਧਾਰੁ ਭਏ ਨਿਕਾਣਿਆ ॥	ਮਲਾ ੧, ਵਾਰ, ੫, ੨੭ : ੪	-	੧੨੯੧
ਸਾਧੂ ਸੰਗਿ ਸਰਬ ਸੁਖ ਪਾਏ ॥	ਭੈਰ ੫, ੪੨, ੧*: ੨	-	੧੧੪੮
ਸਾਧੂ ਸੰਗਿ ਸਿਖਾਇਓ ਨਾਮੁ ॥	ਆਸਾ ੫, ੯੨, ੧ : ੧	-	੩੯੩
ਸਾਧੂ ਸੰਗਿ ਸਿਮਰਿ ਗੋਪਾਲ ॥	ਗਉ ੫, ੧੫੯, ੧*: ੧	-	੧੯੭
ਸਾਧੂ ਸੰਗਿ ਹੋਵੈ ਉਧਾਰੁ ॥	ਭੈਰ ੫, ੧੨, ੨ : ੧	-	੧੧੩੮
ਸਾਧੂ ਸੰਗਿ ਤਰੀਜੈ ਸਾਗਰੁ ਕਟੀਐ ਜਮ ਕੀ ਫਾਸਾ ਜੀਉ ॥	ਮਾਝ ੫, ੪੭, ੨ : ੩	-	੧੦੮
ਸਾਧੂ ਸੰਗਿ ਭਇਆ ਮਨਿ ਉਦਮੁ ਨਾਮੁ ਰਤਨੁ ਜਸੁ ਗਾਈ ॥	ਸੋਰ ੫, ੪੧, ੧ : ੧	-	੬੧੯
ਸਾਧੂ ਸੰਗਿ ਭਜਹੁ ਗੁਪਾਲ ॥	ਧਨਾ ੫, ੨੦, ੧*: ੧	-	੬੭੫
ਸਾਧੂ ਸੰਗਿ ਮਿਲਾਇਆ ਭਾਈ ਸਰਬ ਰਹਿਆ ਭਰਪੂਰਿ ॥	ਸੋਰ ੫, ਅਸ ੧, ੮ : ੩	-	੬੪੦
ਸਾਧੂ ਸੰਗੁ ਕਰਹੁ ਸਭੁ ਕੋਇ ॥	ਗਉ ੫, ੧੫੩, ੩ : ੧	-	੧੯੬
ਸਾਧੂ ਸੰਗੁ ਪਰਾਪਤਿ ਜਾ ਕਉ ਤਿਨ ਹੀ ਪਾਇਆ ਏਹੁ ਨਿਧਾਨੁ ॥	ਬਿਲਾ ੫, ੧੧੫, ੨ : ੧	-	੮੨੭
ਸਾਧੂ ਸੰਗੁ ਪਰਾਪਤੇ ਨਾਨਕ ਰੰਗ ਮਾਣੰਨਿ ॥	ਮਾਝ ੫, ਬਾਰਾ, ੪ : ੮	-	੧੩੪
ਸਾਧੂ ਸੰਗੁ ਮਸਕਤੇ ਤੂਠੈ ਪਾਵਾ ਦੇਵ ॥	ਸਿਰੀ ੫, ੭੫, ੩ : ੨	-	੪੪
ਸਾਧੂ ਸਤਗੁਰੁ ਜੇ ਮਿਲੈ ਤਾ ਪਾਈਐ ਗੁਣੀ ਨਿਧਾਨੁ ॥	ਸਿਰੀ ੧, ੧੯, ੧ : ੩	-	੨੧
ਸਾਧੂ ਸੰਤਨ ਸੇਵਿ ਕੈ ਪ੍ਰਿਉ ਹੀਅਰੈ ਧਿਆਇਓ ॥	ਸਾਰ ੫, ੧੩੬, ੧ : ੧	-	੧੨੩੦
ਸਾਧੂ ਸਤਮ ਜਾਣੋ ਨਾਨਕ ਪ੍ਰੀਤਿ ਕਾਰਣੰ ॥	ਗਾਥਾ ੫, ੨੩ : ੨	-	੧੩੬੧
ਸਾਧੂ ਸੰਤੁ ਸੁਜਾਣੁ ਸੋਈ ਜਿਸਹਿ ਪ੍ਰਭ ਜੀ ਮਾਣਈ ॥	ਰਾਮ ੫, ਛੰਤ ੨, ੩ : ੫	-	੯੨੫
ਸਾਧੂ ਸਰਣਿ ਪਰੈ ਸੋ ਉਬਰੈ ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਚੰਡਾਲੁ ਚੰਡਈਆ ॥	ਬਿਲਾ ੪, ਅਸ ੪, ੬ : ੨	-	੮੩੫
ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥	ਕਲਿ ੪, ਅਸ ੫, ੭ : ੧	-	੧੩੨੬
ਸਾਧੂ ਸਾਧ ਸਾਧ ਜਨ ਨੀਕੇ ਜਿਨ ਅੰਤਰਿ ਨਾਮੁ ਧਰੀਜੈ ॥	ਕਲਿ ੪, ਅਸ ੨, ੫ : ੧	-	੧੩੨੪
ਸਾਧੂ ਸਾਧ ਸਾਧ ਜਨ ਨੀਕੇ ਮਿਲਿ ਸਾਧੂ ਹਰਿ ਰੰਗੁ ਕੀਜੈ ॥	ਕਲਿ ੪, ਅਸ ੩, ੧*: ੨	-	੧੩੨੪
ਸਾਧੂ ਸਾਧ ਸਾਧ ਮਨਿ ਪ੍ਰੀਤਮ ਬਿਨੁ ਦੇਖੇ ਰਹਿ ਨ ਸਕੀਜੈ ॥	ਕਲਿ ੪, ਅਸ ੩, ੫ : ੧	-	੧੩੨੪
ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥	ਕਲਿ ੪, ਅਸ ੫, ੪ : ੨	-	੧੩੨੬
ਸਾਧੂ ਸੁਖੁ ਪਾਵਹਿ ਕਲਿ ਸਾਗਰ ॥	ਗਉ ਕਬ, ੫, ੩ : ੨	-	੩੨੪
ਸਾਧੂ ਹਰਿ ਹਰੇ ਗੁਨ ਗਾਇ ॥	ਕਾਨ ੫, ੧੪, ੧*: ੧	-	੧੩੦੦
ਸਾਧੂ ਹੋਇ ਸੁ ਭਗਤਿ ਪਛਾਨੈ ਹਰਿ ਲਏ ਖਜਾਨੈ ਪਾਈ ॥	ਰਾਮ ਕਬ, ੪, ੩ : ੨	-	੯੭੦
ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥	ਸਿਰੀ ੫, ੭੮, ੩ : ੧	-	੪੫
ਸਾਧੂ ਕੀ ਜਉ ਲੇਹਿ ਓਟ ॥	ਬਸੰ ਰਵਿ, ੧, ੪ : ੧	-	੧੧੯੬
ਸਾਧੂ ਕੀ ਮਨ ਓਟ ਗਹੁ ਉਕਤਿ ਸਿਆਨਪ ਤਿਆਗੁ ॥	ਗਉ ੫, ਬਾਅ, ੪੮ ਸ: ੧	-	੨੬੦
ਸਾਧੂ ਕੀ ਮਨੁ ਮੰਗੈ ਰਵਾਲਾ ॥	ਗੋਂਡ ੫, ੧੩, ੪ : ੨	-	੮੬੬
ਸਾਧੂ ਕੇ ਪੂਰਨ ਉਪਦੇਸੇ ॥	ਗਉ ੫, ਸੁਖ ੧੮, ੭ : ੪	-	੨੮੭

ਸਾ ਰਸਨਾ ਧਨੁ ਧੰਨੁ ਹੈ ਮੇਰੀ ਜਿੰਦੁੜੀਏ ਗੁਣ ਗਾਵੈ ਹਰਿ ਪ੍ਰਭ ਕੇਰੇ ਰਾਮ ॥	ਬਿਹਾ ੪, ੪, ੨ : ੧	੫੪੦
ਸਾਰ ਸੁਖੁ ਪਾਈਐ ਰਾਮਾ ॥	ਮਾਰੂ ਕਬ, ੨, ੧* ੧	੧੧੦੩
ਸਾਰੰਗ ਜਿਉ ਪਗੁ ਧਰੈ ਠਿਮਿ ਠਿਮਿ ਆਪਿ ਆਪੁ ਸੰਧੂਰਏ ॥	ਵਡ ੧, ਛੰਤ ੨, ੮ : ੪	੫੬੭
ਸਾਰ ਨ ਜਾਣਾ ਤੂ ਵਡ ਦਾਣਾ ਕਰਿ ਮਿਹਰੰਮਤਿ ਸਾਂਈ ॥	ਸੂਹੀ ੫, ਛੰਤ ੪, ੧ : ੩	੭੭੯
ਸਾਰ ਭੂਤ ਸਤਿ ਹਰਿ ਕੋ ਨਾਉ ॥	ਗਉ ੫, ਸੁਖ ੧੯, ੬ : ੯	੨੮੯
ਸਾਰਾਂ ਦਿਨੁ ਲਾਲਚਿ ਅਟਿਆ ਮਨਮੁਖਿ ਹੋਰੇ ਗਲਾ ॥	ਗਉ ੪, ਵਾਰ ੯ ਸ, ੪, ੨ : ੧	੩੦੪
ਸਾਰਿ ਸਮਾਲੇ ਤਿਨ ਸਜਣਾ ਮੁੰਧ ਨੈਣ ਭਰੇਦੀ ॥	ਤੁਖਾ ੧, ਛੰਤ ੪, ੩ : ੨	੧੧੧੧
ਸਾਰਿ ਸਮਾਲੈ ਨਿਤਿ ਪ੍ਰਤਿਪਾਲੈ ਪ੍ਰੇਮ ਸਹਿਤ ਗਲਿ ਲਾਵੈ ॥	ਸੋਰ ੫, ੩੭, ੨ : ੧	੬੧੭
ਸਾਰਿ ਸਮ੍ਾਲਿ ਸਰਬ ਸੁਖ ਦੀਏ ਆਪਿ ਕਰੇ ਪ੍ਰਤਿਪਾਲਾ ॥	ਸੂਹੀ ੫, ੫੨, ੨ : ੨	੭੪੮
ਸਾਰਿ ਸਮ੍ਾਲਿ ਮਾਤਾ ਮੁਖਿ ਨੀਰੈ ਤਬ ਓਹੁ ਤ੍ਰਿਪਤਿ ਅਘਾਈ ॥	ਮਲਾ ੫, ੨, ੧ : ੨	੧੨੬੬
ਸਾਰਿ ਸਮ੍ਾਲੇ ਸਾਚਾ ਸੋਇ ॥	ਭੈਰ ੫, ੫੧, ੩ : ੨	੧੧੫੧
ਸਾਰਿੰਗਧਰ ਭਗਵਾਨ ਬੀਠੁਲਾ ਮੈ ਗਣਤ ਨ ਆਵੈ ਸਰਬੰਗਾ ॥	ਮਾਰੂ ੫, ਸੋਲਾ ੧੧, ੧੧ : ੩	੧੦੮੨
ਸਾਰਿੰਗ ਪ੍ਰੀਤਿ ਬਸੈ ਜਲ ਧਾਰਾ ॥	ਗਉ ੪, ੪੧, ੩ : ੧	੧੬੪
ਸਾ ਰੁਤਿ ਸੁਹਾਵੀ ਜਿਤੁ ਹਰਿ ਚਿਤਿ ਆਵੈ ॥	ਬਸੰ ੫, ੧੩, ੧*: ੧	੧੧੮੩
ਸਾ ਰੁਤਿ ਸੁਹਾਵੀ ਜਿਤੁ ਤੁਧੁ ਸਮਾਲੀ ॥	ਮਾਝ ੫, ੯, ੧ : ੧	੯੭
ਸਾਰੋ ਦਿਨਸੁ ਮਜੂਰੀ ਕਰਤਾ ਤੁਹੁ ਮੂਸਲਹਿ ਛਰਾਇਆ ॥	ਟੋਡੀ ੫, ੪, ੩ : ੧	੭੧੨
ਸਾਰੋ ਦਿਨਸੁ ਮਜੂਰੀ ਕਰੈ ॥	ਭੈਰ ੫, ੨੮, ੧ : ੩	੧੧੪੩
ਸਾਰੋ ਦਿਨੁ ਡੋਲਤ ਬਨ ਮਹੀਆ ਅਜਹੁ ਨ ਪੇਟ ਅਘਈਹੈ ॥	ਗੂਜ ਕਬ, ੧, ੨ : ੧	੫੨੪
ਸਾਲਕੁ ਮਿਤੁ ਨ ਰਹਿਓ ਕੋਈ ॥	ਸਲੋ ੧, ੫ : ੨	੧੪੧੦
ਸਾਲਗਿਰਾਮੁ ਹਮਾਰੈ ਸੇਵਾ ॥	ਆਸਾ ੫, ੯੦, ੧*: ੧	੩੯੩
ਸਾਲ ਗ੍ਰਾਮ ਬਿਪ ਪੂਜਿ ਮਨਾਵਹੁ ਸੁਕ੍ਰਿਤੁ ਤੁਲਸੀ ਮਾਲਾ ॥	ਬਸੰ ੧, ੯, ੧ : ੧	੧੧੭੦
ਸਾਲਾਹਿ ਸਾਚੇ ਮੰਨਿ ਸਤਿਗੁਰੁ ਪੁੰਨ ਦਾਨ ਦਇਆ ਮਤੇ ॥	ਧਨਾ ੧, ਛੰਤ ੧, ੩ : ੩	੬੮੮
ਸਾਲਾਹਿਹੁ ਸਚੁ ਸਭ ਊਪਰਿ ਹਰਿ ਧਨੀ ॥	ਤਿਲੰ ੪, ੧, ੧*: ੧	੭੨੩
ਸਾਲਾਹਿਹੁ ਭਗਤਹੁ ਕਰ ਜੋੜਿ ਹਰਿ ਭਗਤ ਜਨ ਤਾਰਦਾ ॥	ਸਿਰੀ ੪, ਵਾਰ, ੧੮ : ੫	੯੦
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈ ॥	ਗਉ ੪, ਵਾਰ, ੧੮ : ੨	੩੧੦
ਸਾਲਾਹੀ ਸਚੁ ਸਲਾਹ ਸਚੁ ਸਚੁ ਕੀਮਤਿ ਕਿਨੈ ਨ ਪਾਈਆ ॥	ਗਉ ੪, ਵਾਰ, ੨੩ : ੩	੩੧੩
ਸਾਲਾਹੀ ਸਚੁ ਸਾਲਾਹਣਾ ਸਚੁ ਸਚਾ ਪੁਰਖੁ ਨਿਰਾਲੇ ॥	ਗਉ ੪, ਵਾਰ, ੧੯ : ੧	੩੧੧
ਸਾਲਾਹੀ ਸਾਲਾਹਣਾ ਪਿਆਰੇ ਦੂਜਾ ਅਵਰੁ ਨ ਕੋਇ ॥	ਸੋਰ ੧, ਅਸ ੩, ੨ : ੧	੬੩੬
ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥	ਸਲੋ ੩, ੭ : ੧	੧੪੧੩
ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ ॥	ਜਪੁ ੧, ੨੩ : ੧	੫
ਸਾਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹੇਤਿ ਪਿਆਰਿ ॥	ਸਿਰੀ ੪, ਵਾਰ ੧੯ ਸ. ੩, ੧ : ੨	੯੦
ਸਾਲੂ ਸਾਰਗ ਸਾਗਰਾ ਅਉਰ ਗੋਂਡ ਗੰਭੀਰ ॥	ਰਾਗ, ੧ : ੪੭	੧੪੩੦
ਸਾ ਵਡਭਾਗਣਿ ਸਦਾ ਸੋਹਾਗਣਿ ਰਾਮ ਨਾਮ ਗੁਣ ਚੀਨ੍ਹੇ ॥	ਸੂਹੀ ੫, ਛੰਤ ੮, ੨ : ੫	੭੮੨
ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥	ਧਨਾ ੧, ੧, ੩*: ੨	੬੬੦
ਸਾਵਣਿ ਸਰਸ ਮਨਾ ਘਣ ਵਰਸਹਿ ਰੁਤਿ ਆਏ ॥	ਤੁਖਾ ੧, ਬਾਰਾ, ੯ : ੧	੧੧੦੮
ਸਾਵਣਿ ਸਰਸੀ ਕਾਮਣੀ ਗੁਰ ਸਬਦੀ ਵੀਚਾਰਿ ॥	ਮਲਾ ੧, ਵਾਰ ੧੭ ਸ, ੩, ੧ : ੧	੧੨੮੫
ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ ॥	ਮਾਝ ੫, ਬਾਰਾ, ੬ : ੧	੧੩੪
ਸਾਵਣਿ ਦਝੈ ਗੁਣ ਬਾਹਰੀ ਜਿਸੁ ਦੂਜੈ ਭਾਇ ਪਿਆਰੁ ॥	ਮਲਾ ੧, ਵਾਰ ੧੭ ਸ, ੩, ੨ : ੧	੧੨੮੫
ਸਾਵਣਿ ਵਰਸੁ ਅੰਮ੍ਰਿਤਿ ਜਗੁ ਛਾਇਆ ਜੀਉ ॥	ਗਉ ੪, ੬੫, ੪ : ੧	੧੭੩
ਸਾਵਣੁ ਆਇਆ ਹੇ ਸਖੀ ਕੰਤੈ ਚਿਤਿ ਕਰੇਹੁ ॥	ਮਲਾ ੧, ਵਾਰ ੪ ਸ, ੨, ੧ : ੧	੧੨੮੦
ਸਾਵਣੁ ਆਇਆ ਹੇ ਸਖੀ ਜਲਹਰੁ ਬਰਸਨਹਾਰੁ ॥	ਮਲਾ ੧, ਵਾਰ ੪ ਸ. ੨, ੨ : ੧	੧੨੮੦
ਸਾਵਣੁ ਆਇਆ ਝਿਮਝਿਮਾ ਹਰਿ ਗੁਰਮੁਖਿ ਨਾਮੁ ਧਿਆਇ ॥	ਸਾਰ ੪, ਵਾਰ ੩੪ ਸ. ੪, ੩ : ੧	੧੨੫੦
ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ ॥	ਮਾਝ ੫, ਬਾਰਾ, ੬ : ੯	੧੩੪
ਸਾਵਣੁ ਰਾਤਿ ਅਹਾੜੁ ਦਿਹੁ ਕਾਮੁ ਕ੍ਰੋਧੁ ਦੁਇ ਖੇਤ ॥	ਰਾਮ ੩, ਵਾਰ ੧੭ ਸ. ੧, ੧ : ੧	੯੫੫
ਸਾਵਧਾਨ ਏਕਾਗਰ ਚੀਤ ॥	ਗਉ ੫, ਸੁਖ ੨੪, ੫ : ੨	੨੯੫
ਸਾਵਲ ਸੁੰਦਰ ਰਾਮਈਆ ॥	ਗਉ ਕਬ, ਅਸ ੫੫, ੧*: ੧	੩੩੫
ਸਾਵਲ ਸੁੰਦਰ ਰੂਪ ਬਣਾਵਹਿ ਬੇਣੁ ਸੁਣਤ ਸਭ ਮੋਹੈਗਾ ॥	ਮਾਰੂ ੫, ਸੋਲਾ ੧੧, ੯ : ੩	੧੦੮੨

ਸਾ ਵੇਲਾ ਸੋ ਮੂਰਤੁ ਸਾ ਘੜੀ ਸੋ ਮੁਹਤੁ ਸਫਲੁ ਹੈ ਮੇਰੀ ਜਿੰਦੁੜੀਏ ਜਿਤੁ ਹਰਿ ਮੇਰਾ ਚਿਤਿ ਆਵੈ ਰਾਮ ॥	ਬਿਹਾ ੪, ੫, ੨ : ੩	੫੪੦
ਸਾ ਵੇਲਾ ਕਹੁ ਕਉਣੁ ਹੈ ਜਿਤੁ ਪ੍ਰਭ ਕਉ ਪਾਈ ॥	ਜੈਤ ੫, ਵਾਰ, ੧੫ : ੧	੭੦੯
ਸਾ ਵੇਲਾ ਚਿਤਿ ਨ ਆਵੈ ਜਿਤੁ ਆਇ ਕੰਟਕੁ ਕਾਲੁ ਗ੍ਰਸੈ ॥	ਤਿਲੰ ੪, ੨, ੨ : ੧	੭੨੩
ਸਾ ਵੇਲਾ ਪਰਵਾਣੁ ਜਿਤੁ ਸਤਿਗੁਰੁ ਭੇਟਿਆ ॥	ਗੂਜ ੫, ਵਾਰ, ੧੦ : ੧	੫੨੦
ਸਿਆਨਪ ਕਾਹੂ ਕਾਮਿ ਨ ਆਤ ॥	ਗੂਜ ੫, ੫, ੧*: ੧	੪੯੬
ਸਿਆਮ ਸੁੰਦਰ ਤਜਿ ਆਨ ਜੁ ਚਾਹਤ ਜਿਉ ਕੁਸਟੀ ਤਨਿ ਜੋਕ ॥	ਸਾਰ ੫, ੧, ੨ : ੧	੧੨੫੩
ਸਿਆਮ ਸੁੰਦਰ ਤਜਿ ਨੀਦ ਕਿਉ ਆਈ ॥	ਸੂਹੀ ੫, ੪੦, ੧ : ੧	੭੪੫
ਸਿਆਮਲੰ ਮਧੁਰ ਮਾਨੁਖੵੰ ਰਿਦਯੰ ਭੂਮਿ ਵੈਰਣਹ ॥	ਸਸ ੫, ੬੦ : ੧	੧੩੫੯
ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ ॥	ਸਿਰੀ ੪, ਵਾਰ, ੮ : ੧	੮੫
ਸਿਹਜਾ ਧਰਤਿ ਬਰਤਨ ਕਉ ਪਾਨੀ ॥	ਪ੍ਰਭਾ ੫, ੧, ੧ : ੩	੧੩੩੭
ਸਿਕਦਾਰਹੁ ਨਹ ਪਤੀਆਇਆ ॥	ਸੋਰ ੫, ੫੧, ੧ : ੨	੬੨੧
ਸਿਖ ਸੰਗਤਿ ਕਰਮਿ ਮਿਲਾਏ ॥	ਆਸਾ ੧, ਅਸ ੨, ੫ : ੨	੪੧੨
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮਿ ਧਿਆਈ ॥	ਸੋਰ ੫, ੭੦, ੧*: ੨	੬੨੬
ਸਿਖ ਸਭਾ ਦੀਖਿਆ ਕਾ ਭਾਉ ॥	ਆਸਾ ੧, ੬, ੪ : ੧	੩੫੦
ਸਿਖ ਸੇਵਕ ਸਭਿ ਭੁੰਚਣ ਲਗੇ ਹੰਉ ਸਤਗੁਰ ਕੈ ਕੁਰਬਾਨਾ ॥	ਵਡ ੫, ਛੰਤ ੧, ੩ : ੪	੫੭੭
ਸਿਖ ਹੰਸ ਸਰਵਰਿ ਇਕਠੇ ਹੋਏ ਸਤਿਗੁਰ ਕੈ ਹੁਕਮਾਵੈ ॥	ਰਾਮ ੫, ਵਾਰ ੭ ਸ, ੫, ੧ : ੧੨	੯੬੦
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥	ਗਉ ੫, ਵਾਰ ੯ ਸ, ੫, ੨ : ੧	੩੨੦
ਸਿਖਹੁ ਸਬਦੁ ਪਿਆਰਿਹੋ ਜਨਮ ਮਰਨ ਕੀ ਟੇਕ ॥	ਰਾਮ ੫, ਅਸ ੭, ੧ ਸ: ੧	੯੧੬
ਸਿਖ ਕਰੇ ਕਰਿ ਸਬਦੁ ਨ ਚੀਨੈ ਲੰਪਟੁ ਹੈ ਬਾਜਾਰੀ ॥	ਮਾਰੂ ੧, ਅਸ ੭, ੬ : ੩	੧੦੧੩
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥	ਗਉ ੫, ਸੁਖ ੧੮, ੧ : ੩	੨੮੬
ਸਿਖ ਮਤਿ ਸਭ ਬੁਧਿ ਤੁਮ੍ਹਾਰੀ ਮੰਦਿਰ ਛਾਵਾ ਤੇਰੇ ॥	ਬਿਲਾ ੧, ੨, ੩ : ੧	੭੯੫
ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥	ਆਸਾ ੧, ਵਾਰ ੧੫ ਸ, ੧, ੧ : ੬	੪੭੧
ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥	ਰਾਮ ਬਸ, ਵਾਰ, ੪ : ੮	੯੬੭
ਸਿਖਿਆ ਦੀਖਿਆ ਭੋਜਨੁ ਭਾਉ ॥	ਗਉ ੧, ਅਸ ੧, ੬ : ੩	੨੨੧
ਸਿਖੀ ਅਤੈ ਸੰਗਤੀ ਪਾਰਬ੍ਰਹਮੁ ਕਰਿ ਨਮਸਕਾਰਿਆ ॥	ਰਾਮ ਬਸ, ਵਾਰ, ੭ : ੩	੯੬੮
ਸਿਖੀ ਸਿਖਿਆ ਗੁਰ ਵੀਚਾਰਿ ॥	ਆਸਾ ੧, ਵਾਰ ੫ ਸ, ੧, ੭ : ੧੩	੪੬੫
ਸਿਖੵਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰੰਉ ॥	ਸਮੁ ੫, ੨*: ੬	੧੩੮੭
ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ ॥	ਬਿਲਾ ਸਧ, ੧, ੧*: ੨	੮੫੮
ਸਿੰਘਚ ਭੋਜਨੁ ਜੋ ਨਰੁ ਜਾਨੈ ॥	ਆਸਾ ਨਾਮ, ੪, ੨ : ੧	੪੮੫
ਸਿੰਘ ਰੁਚੈ ਸਦ ਭੋਜਨੁ ਮਾਸ ॥	ਬਸੰ ੫, ੨, ੩ : ੧	੧੧੮੦
ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥	ਬਿਲਾ ੫, ੩੭, ੩ : ੧	੮੦੯
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥	ਆਸਾ ੧, ੩੭, ੨ : ੨	੩੬੦
ਸਿੰਙੀ ਸੁਰਤਿ ਅਨਾਹਦਿ ਵਾਜੈ ਘਟਿ ਘਟਿ ਜੋਤਿ ਤੁਮਾਰੀ ॥	ਰਾਮ ੧, ਅਸ ੯, ੪ : ੧	੯੦੭
ਸਿੰਙੀ ਵਾਜੈ ਨਿਤ ਉਦਾਸੇਰਾ ॥	ਰਾਮ ੫, ੧੩, ੩ : ੨	੮੮੬
ਸਿੰਚਹਿ ਦਰਬੁ ਦੇਹਿ ਦੁਖੁ ਲੋਗ ॥	ਰਾਮ ੫, ੨੩, ੧ : ੧	੮੮੯
ਸਿੰਚਨਹਾਰੇ ਏਕੈ ਮਾਲੀ ॥	ਆਸਾ ੫, ੫੬, ੨ : ੧	੩੮੫
ਸਿਞੈ ਦਰਿ ਦੀਵਾਨਿ ਆਪੁ ਗਵਾਈਐ ॥	ਮਾਝ ੧, ਵਾਰ, ੯ : ੮	੧੪੨
ਸਿਦਕੁ ਸਬੂਰੀ ਸੰਤੁ ਨ ਮਿਲਿਓ ਵਤੈ ਆਪਣ ਭਾਣੀਆ ॥	ਮਾਰੂ ੫, ਅਸ ੮, ੬ : ੩	੧੦੨੦
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥	ਸਿਰੀ ੪, ਵਾਰ ੨ ਸ, ੧, ੨ : ੧	੮੩
ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥	ਸਿਰੀ ੪, ਵਾਰ ੪ ਸ, ੧, ੧ : ੭	੮੪
ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥	ਰਾਮ ੧, ਸਿਗੋ, ੧ : ੧	੯੩੮
ਸਿਧ ਸਮਾਧਿ ਅੰਤੁ ਨਹੀ ਪਾਇਆ ਲਾਗਿ ਰਹੇ ਸਰਨਾਈ ॥	ਪ੍ਰਭਾ ਕਬ, ੫, ੧ : ੨	੧੩੫੦
ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥	ਗੂਜ ੧, ੨, ੩ : ੧	੪੮੯
ਸਿਧ ਸਮਾਧਿ ਜਪਿਓ ਲਿਵ ਲਾਈ ਸਾਧਿਕ ਮੁਨਿ ਜਪਿਆ ॥	ਮਾਰੂ ੪, ੨, ੧ : ੧	੯੯੫
ਸਿਧ ਸਮਾਧੀ ਅੰਤਰਿ ਜਾਚਹਿ ਰਿਧਿ ਸਿਧਿ ਜਾਚਿ ਕਰਹਿ ਜੈਕਾਰ ॥	ਗੂਜ ੧, ਅਸ ੨, ੬ : ੧	੫੦੪
ਸਿਧ ਸਮਾਧੀ ਸਭਿ ਸੁਣੀ ਜਾਇ ਦੇਖਾਂ ਦਰਬਾਰੁ ॥	ਸਾਰ ੪, ਵਾਰ ੧੧ ਸ, ੧, ੨ : ੪	੧੨੪੨

ਸਿਧ ਸਾਧਿਕ ਅਰੁ ਜਖ੍ਹ ਕਿੰਨਰ ਨਰ ਰਹੀ ਕੰਠਿ ਉਰਝਾਇ ॥	ਗੂਜ ੫, ੨੧, ੨ : ੧	-	੫੦੦
ਸਿਧ ਸਾਧਿਕ ਅਰੁ ਜੋਗੀ ਜੰਗਮ ਪੀਰ ਪੁਰਸ ਬਹੁਤੇਰੇ ॥	ਰਾਮ ੧, ੪, ੩ : ੧	-	੮੭੭
ਸਿਧ ਸਾਧਿਕ ਸਿਆਣੇ ਕੇਤੇ ਤੁਝ ਬਿਨੁ ਕਵਣੁ ਕਹਾਏ ॥	ਸੂਹੀ ੧, ਛੰਤ ੨, ੪ : ੪	-	੭੬੪
ਸਿਧ ਸਾਧਿਕ ਕੇਤੇ ਮੁਨਿ ਦੇਵਾ ॥	ਰਾਮ ੧, ਅਸ ੬, ੬ : ੧	-	੯੦੬
ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥	ਮਾਰੂ ੫, ਵਾਰ, ੨੩ : ੨	-	੧੧੦੨
ਸਿਧ ਸਾਧਿਕ ਗਿਰਹੀ ਜੋਗੀ ਤਜਿ ਗਏ ਘਰ ਬਾਰ ॥	ਬਿਲਾ ੫, ੩੧, ੧*: ੨	-	੮੦੮
ਸਿਧ ਸਾਧਿਕ ਜੇ ਕੋ ਕਹੈ ਕਹਾਏ ॥	ਬਿਲਾ ੩, ਵਾ ੨, ੨ : ੩	-	੮੪੨
ਸਿਧ ਸਾਧਿਕ ਜੋਗੀ ਅਰੁ ਜੰਗਮ ਏਕੁ ਸਿਧੁ ਜਿਨੀ ਧਿਆਇਆ ॥	ਰਾਮ ੧, ੬, ੨ : ੧	-	੮੭੮
ਸਿਧ ਸਾਧਿਕ ਤਰਸਹਿ ਸਭਿ ਲੋਇ ॥	ਧਨਾ ੩, ੭, ੩ : ੩	-	੬੬੫
ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥	ਸਮੁ ੫, ੮ : ੨	-	੧੩੮੬
ਸਿਧ ਸਾਧਿਕ ਦੇਵ ਮੁਨਿ ਜਨ ਬੇਦ ਕਰਹਿ ਉਚਾਰੁ ॥	ਮਾਰੂ ੫; ਅਸ ੨, ੬ : ੧	-	੧੦੧੭
ਸਿਧ ਸਾਧਿਕ ਦੇਵ ਮੁਨਿ ਜਨ ਭਗਤ ਨਾਮੁ ਅਧਾਰਾ ॥	ਆਸਾ ੫, ਛੰਤ ੧੩, ੨ : ੫	-	੪੬੧
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ ॥	ਸੋਰ ੪, ਵਾਰ ੨੦ ਸ, ੩, ੨ : ੧	-	੬੫੦
ਸਿਧ ਸਾਧਿਕ ਮੋਨਿਧਾਰੀ ਰਹੇ ਲਿਵ ਲਾਇ ਤਿਨ ਭੀ ਤਨ ਮਹਿ ਮਨੁ ਨ ਦਿਖਾਵਣਿਆ ॥	ਮਾਝ ੩, ਅਸ ੨੪. ੭ : ੩	-	੧੨੪
ਸਿਧ ਸਾਧਿਕ ਰਹੇ ਬਿਲਲਾਇ ॥	ਮਾਝ ੩, ਅਸ ੧੦, ੩ : ੨	-	੧੧੫
ਸਿਧ ਸਾਧਿਕ ਲਿਵ ਲਾਗੀ ਨਾਚੇ ਜਿਨ ਗੁਰਮੁਖਿ ਬੁਧਿ ਵੀਚਾਰੀ ॥	ਗੂਜ ੩, ਅਸ ੧, ੪ : ੨	-	੫੦੬
ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥	ਆਸਾ ੩, ਪਟੀ, ੨ : ੧	-	੪੩੪
ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥	ਭੈਰ ਕਬ, ੧੩, ੨ : ੪	-	੧੧੬੦
ਸਿਧਨ ਮਹਿ ਤੇਰੀ ਪ੍ਰਭ ਸਿਧਾ ਕਰਮਨ ਸਿਰਿ ਕਰਮਾ ॥	ਗੂਜ ੫, ਅਸ ੧, ੭ : ੧	-	੫੦੭
ਸਿਧ ਮਨੁਖ੍ਹ ਦੇਵ ਅਰੁ ਦਾਨਵ ਇਕੁ ਤਿਲੁ ਤਾ ਕੋ ਮਰਮੁ ਨ ਪਾਵਤ ॥	ਸਮੁ ੫, ੭*: ੩	-	੧੩੮੮
ਸਿਧਾ ਸੇਵਨਿ ਸਿਧ ਪੀਰ ਮਾਗਹਿ ਰਿਧਿ ਸਿਧਿ ॥	ਆਸਾ ੧, ਅਸ ੧੪, ੨ : ੧	-	੪੧੮
ਸਿਧਾ ਕੇ ਆਸਣ ਜੇ ਸਿਖੈ ਇੰਦ੍ਰੀ ਵਸਿ ਕਰਿ ਕਮਾਇ ॥	ਵਡ ੩, ੧, ੨ : ੧	-	੫੫੮
ਸਿਧਾ ਪੁਰਖਾ ਕੀਆ ਵਡਿਆਈਆ ॥	ਆਸਾ ੧, ਸੋਦ ੨, ੩ : ੨	-	੯
ਸਿਧਾ ਪੁਰਖਾ ਕੀਆ ਵਡਿਆਈਆਂ ॥	ਆਸਾ ੧, ੧, ੩ : ੨	-	੩੪੯
ਸਿੰਧੁ ਸਮਾਇਓ ਘਟੁਕੇ ਮਾਹਿ ॥	ਰਾਮ ੫, ੫੧, ੩ : ੩	-	੮੯੯
ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥	ਸਿਰੀ ੧, ੧, ੩ : ੧	-	੧੪
ਸਿਧੁ ਕਹਾਵਉ ਰਿਧਿ ਸਿਧਿ ਬੁਲਾਵਉ ॥	ਗਉ ੧, ਅਸ ੧੦, ੬ : ੧	-	੨੨੫
ਸਿਧੰ ਸਰਬ ਕੁਸਲਣਹ ॥	ਗਾਥਾ ੫, ੧੮ : ੨	-	੧੩੬੧
ਸਿਫਤਿ ਸਹਜ ਘਰਿ ਗੁਰੁ ਕਰਤਾਰੁ ॥	ਆਸਾ ੧, ਅਸ ੫, ੨ : ੩	-	੪੧੩
ਸਿਫਤਿ ਸਰਮ ਕਾ ਕਪੜਾ ਮਾਂਗਉ ਹਰਿ ਗੁਣ ਨਾਨਕ ਰਵਤੁ ਰਹੈ ॥	ਪ੍ਰਭਾ ੧, ੭, ੪ : ੨	-	੧੩੨੯
ਸਿਫਤਿ ਸਲਾਹਣੁ ਸਹਜ ਅਨੰਦ ॥	ਆਸਾ ੧, ੧੧, ੩ : ੧	-	੩੫੨
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥	ਸੂਹੀ ੩, ਵਾਰ ੧੬ ਸ, ੧, ੨ : ੨	-	੭੯੦
ਸਿਫਤਿ ਸਲਾਹਣੁ ਭਗਤਿ ਵਿਰਲੇ ਦਿਤੀਅਨੁ ॥	ਰਾਮ ੫, ਵਾਰ, ੪ : ੧	-	੯੫੮
ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥	ਮਾਝ ੫, ੨੦, ੧ : ੧	-	੧੦੦
ਸਿਫਤਿ ਖਜਾਨਾ ਬਖਸ ਹੈ ਜਿਸੁ ਬਖਸੈ ਸੋ ਖਰਚੈ ਖਾਇ ॥	ਬਿਹਾ ੪, ਵਾਰ ੧ ਸ, ੩, ੨ : ੧	-	੫੪੮
ਸਿਫਤਿ ਜਿਨਾ ਕਉ ਬਖਸੀਐ ਸੇਈ ਪੋਤੇਦਾਰ ॥	ਸਾਰ ੪, ਵਾਰ ੫ ਸ, ੨, ੨ : ੧	-	੧੨੩੯
ਸਿਫਤਿ ਮੁਹਬਤਿ ਅਥਾਹ ਰਹੀਮਾ ॥	ਮਾਰੂ ੫, ਸੋਲਾ ੧੨, ੧੫ : ੨	-	੧੦੮੪
ਸਿਫਤੀ ਸਾਰ ਨ ਜਾਣਨੀ ਸਦਾ ਵਸੈ ਸੈਤਾਨੁ ॥	ਸੂਹੀ ੩, ਵਾਰ ੧੪ ਸ, ੧, ੧ : ੩	-	੭੯੦
ਸਿਫਤੀ ਗੰਢੁ ਪਵੈ ਦਰਬਾਰਿ ॥	ਮਾਝ ੧, ਵਾਰ ੧੨ ਸ. ੧, ੨ : ੧੪	-	੧੪੩
ਸਿਫਤੀ ਭਰੇ ਤੇਰੇ ਭੰਡਾਰਾ ॥	ਆਸਾ ੧, ਸੋਦ ੨, ੪ : ੨	-	੯
ਸਿਫਤੀ ਭਰੇ ਤੇਰੇ ਭੰਡਾਰਾ ॥	ਆਸਾ ੧, ੧, ੪ : ੨	-	੩੪੯
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥	ਆਸਾ ੧, ੩੮, ੪ : ੧	-	੩੬੦
ਸਿਮਰਉ ਅਪੁਨਾ ਸਾਂਈ ॥	ਸੋਰ ੫, ੯੨, ੧ : ੧	-	੬੩੦
ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥	ਗਉ ੫, ਸੁਖ ੧, ੧ : ੧	-	੨੬੨
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥	ਧਨਾ ੫, ੩੨, ੧ : ੧	-	੬੭੯
ਸਿਮਰਉ ਸੋ ਪ੍ਰਭੁ ਅਪਨਾ ਸੁਆਮੀ ॥	ਸੂਹੀ ੫, ੨੩. ੧*: ੧	-	੭੪੧

ਸਿਮਰਉ ਚਰਨ ਤੁਹਾਰੇ ਪ੍ਰੀਤਮ ਰਿਦੈ ਤੁਹਾਰੀ ਆਸਾ ॥	ਮਲਾ ੫, ੯, ੧ : ੧	੧੨੬੮
ਸਿਮਰਉ ਜਾਸੁ ਬਿਸੁੰਭਰ ਏਕੈ ॥	ਗਉ ੫, ਸੁਖ ੧, ੧ : ੩	੨੬੨
ਸਿਮਰਉ ਦਿਨੁ ਰੈਨਿ ਸਾਸ ਗਿਰਾਸਾ ॥	ਗਉ ੫, ੭੫, ੩ : ੪	੧੭੭
ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥	ਕਾਨ ੫, ੨੭, ੧ : ੧	੧੩੦੩
ਸਿਮਰਉ ਨਾਮੁ ਹੋਹੁ ਮਿਹਰਵਾਨਾ ॥	ਮਾਰੂ ੫, ਸੋਲਾ ੯, ੧ : ੨	੧੦੮੦
ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥	ਟੋਡੀ ੫, ੨੪, ੧ : ੧	੭੧੬
ਸਿਮਰਉ ਨਾਮੁ ਮੋਹਿ ਨਿਸਤਾਰੇ ॥	ਪ੍ਰਭਾ ੫, ੩, ੧*: ੨	੧੩੩੮
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥	ਸਵ ੫, ਕਲੵ, ੧ : ੧	੧੪੦੬
ਸਿਮਰਹਿ ਸਉਣ ਸਾਸਤ੍ਰ ਸੰਜੋਗਾ ਅਲਖੁ ਨ ਲਖੀਐ ਇਕੁ ਖਿਨਾ ॥	ਮਾਰੂ ੫, ਸੋਲਾ ੮, ੭ : ੩	੧੦੭੯
ਸਿਮਰਹਿ ਸਾਧ ਕਰਹਿ ਆਨੰਦੁ ॥	ਗਉ ੫, ੧੬੪, ੩ : ੧	੧੯੯
ਸਿਮਰਹਿ ਸਿਧ ਸਾਧਿਕ ਹਰਿ ਮੰਤਾ ॥	ਮਾਰੂ ੫, ਸੋਲਾ ੮, ੫ : ੨	੧੦੭੯
ਸਿਮਰਹਿ ਸੇ ਜਨ ਜਿਨ ਕਉ ਪ੍ਰਭ ਮਇਆ ॥	ਗਉ ੫, ਸੁਖ ੧, ੭ : ੯	੨੬੩
ਸਿਮਰਹਿ ਸੋਈ ਨਾਮ ਜਖੵ ਅਰੁ ਕਿੰਨਰ ਸਾਧਿਕ ਸਿਧ ਸਮਾਧਿ ਹਰਾ ॥	ਸਵ ੩, ਕਲੵ, ੨ : ੧	੧੩੯੩
ਸਿਮਰਹਿ ਖੰਡ ਦੀਪ ਸਭਿ ਲੋਆ ॥	ਮਾਰੂ ੫, ਸੋਲਾ ੮, ੨ : ੧	੧੦੭੯
ਸਿਮਰਹਿ ਖਾਣੀ ਸਿਮਰਹਿ ਬਾਣੀ ਸਿਮਰਹਿ ਸਗਲੇ ਹਰਿ ਜਨਾ ॥	ਮਾਰੂ ੫, ਸੋਲਾ ੮, ੨ : ੩	੧੦੭੯
ਸਿਮਰਹਿ ਗੁਣੀ ਚਤੁਰ ਸਭਿ ਬੇਤੇ ਸਿਮਰਹਿ ਰੈਣੀ ਅਰੁ ਦਿਨਾ ॥	ਮਾਰੂ ੫, ਸੋਲਾ ੮, ੬ : ੩	੧੦੭੯
ਸਿਮਰਹਿ ਘੜੀ ਮੂਰਤ ਪਲ ਨਿਮਖਾ ॥	ਮਾਰੂ ੫, ਸੋਲਾ ੮, ੭ : ੧	੧੦੭੯
ਸਿਮਰਹਿ ਚੰਦ ਸੂਰਜ ਗੁਣਤਾਸਾ ॥	ਮਾਰੂ ੫, ਸੋਲਾ ੮, ੧ : ੨	੧੦੭੮
ਸਿਮਰਹਿ ਜਖੵ ਦੈਤ ਸਭਿ ਸਿਮਰਹਿ ਅਗਨਤੁ ਨ ਜਾਈ ਜਸੁ ਗਨਾ ॥	ਮਾਰੂ ੫, ਸੋਲਾ ੮, ੩ : ੩	੧੦੭੯
ਸਿਮਰਹਿ ਜਾਤਿ ਜੋਤਿ ਸਭਿ ਵਰਨਾ ॥	ਮਾਰੂ ੫, ਸੋਲਾ ੮, ੬ : ੨	੧੦੭੯
ਸਿਮਰਹਿ ਥੂਲ ਸੂਖਮ ਸਭਿ ਜੰਤਾ ॥	ਮਾਰੂ ੫, ਸੋਲਾ ੮, ੫ : ੧	੧੦੭੯
ਸਿਮਰਹਿ ਦੇਵਤੇ ਕੋੜਿ ਤੇਤੀਸਾ ॥	ਮਾਰੂ ੫, ਸੋਲਾ ੮, ੩ : ੨	੧੦੭੯
ਸਿਮਰਹਿ ਨਖੵਤ੍ਰ ਅਵਰ ਧ੍ਰੂ ਮੰਡਲ ਨਾਰਦਾਦਿ ਪ੍ਰਹਲਾਦਿ ਵਰਾ ॥	ਸਵ ੩, ਕਲੵ, ੨ : ੨	੧੩੯੩
ਸਿਮਰਹਿ ਨਰ ਨਾਰੀ ਆਸਰਮਾ ॥	ਮਾਰੂ ੫, ਸੋਲਾ ੮, ੬ : ੧	੧੦੭੯
ਸਿਮਰਹਿ ਨਾਹੀ ਜੋਨਿ ਦੁਖ ਨਿਰਲਜੇ ਭਾਂਡ ॥	ਬਿਲਾ ੫, ੫੮, ੨ : ੨	੮੧੫
ਸਿਮਰਹਿ ਪਸੁ ਪੰਖੀ ਸਭਿ ਭੂਤਾ ॥	ਮਾਰੂ ੫, ਸੋਲਾ ੮, ੪ : ੧	੧੦੭੯
ਸਿਮਰਹਿ ਪਾਤਾਲ ਪੁਰੀਆ ਸਚੁ ਸੋਆ ॥	ਮਾਰੂ ੫, ਸੋਲਾ ੮, ੨ : ੨	੧੦੭੯
ਸਿਮਰਹਿ ਬਨ ਪਰਬਤ ਅਉਧੂਤਾ ॥	ਮਾਰੂ ੫, ਸੋਲਾ ੮, ੪ : ੨	੧੦੭੯
ਸਿਮਰਹਿ ਬ੍ਰਹਮੇ ਬਿਸਨ ਮਹੇਸਾ ॥	ਮਾਰੂ ੫, ਸੋਲਾ ੮, ੩ : ੧	੧੦੭੯
ਸਿਮਰਹੁ ਏਕੁ ਨਿਰੰਜਨ ਸੋਊ ॥	ਮਾਰੂ ੫, ੧੯, ੧ : ੧	੧੦੦੪
ਸਿਮਰਹੁ ਸਿਮਰਹੁ ਸਾਸਿ ਸਾਸਿ ਮਤ ਬਿਲਮ ਕਰੇਹ ॥	ਬਿਲਾ ੫, ੪੭, ੨ : ੧	੮੧੨
ਸਿਮਰਹੁ ਹਰਿ ਹਰਿ ਨਾਮੁ ਪਰਾਨੀ ॥	ਸੋਰ ੫, ੨੨, ੧*: ੧	੬੧੫
ਸਿਮਰਹੁ ਰਾਮ ਨਾਮੁ ਅਤਿ ਨਿਰਮਲੁ ਅਵਰ ਤਿਆਗਹੁ ਹਉਮੈ ਕਉਰਾ ॥	ਆਸਾ ੧, ਅਸ ੮, ੧*: ੨	੪੧੫
ਸਿਮਰਣੰ ਗੋਬਿੰਦ ਨਾਮੰ ਉਧਰਣੰ ਕੁਲ ਸਮੂਹਣਹ ॥	ਗਾਥਾ ੫, ੨੧ : ੧	੧੩੬੧
ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥	ਕਾਨ ੫, ੧੫, ੨ : ੧	੧੩੦੦
ਸਿਮਰਤ ਏਕੁ ਅਚੁਤ ਅਬਿਨਾਸੀ ਬਿਨਸੇ ਮਾਇਆ ਮਾਦ ॥	ਸਾਰ ੫, ੧੦੩, ੧ : ੧	੧੨੨੪
ਸਿਮਰਤ ਸਾਸ ਗਿਰਾਸ ਪੂਰਨ ਬਿਸੁਆਸ ਕਿਉ ਮਨਹੁ ਬਿਸਾਰੀਐ ਜੀਉ ॥	ਸਿਰੀ ੫, ਛੰਤ ੩, ੨ : ੨	੮੦
ਸਿਮਰਤ ਸਾਂਤਿ ਮਹਾ ਸੁਖੁ ਪਾਈਐ ਮਿਟਿ ਜਾਹਿ ਸਗਲ ਬਿਖਾਦ ॥	ਸਾਰ ੫, ੭੮, ੧ : ੧	੧੨੧੯
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥	ਬਿਲਾ ੫, ੫੪, ੨ : ੧	੮੧੪
ਸਿਮਰਤ ਸਿਮਰਤ ਪ੍ਰਭ ਕਾ ਨਾਉ ॥	ਗਉ ੫, ੧੨੮, ੨ : ੧	੧੯੧
ਸਿਮਰਤ ਸਿਮਰਤ ਪ੍ਰਭੁ ਆਪਣਾ ਸਭ ਫਲ ਪਾਏ ਆਹਿ ॥	ਗੂਜ ੫, ਵਾਰ ੫ ਸ, ੫, ੨ : ੧	੫੧੯
ਸਿਮਰਤ ਸੁਆਮੀ ਕਿਲਵਿਖ ਨਾਸੇ ॥	ਗਉ ੫, ੧੪੨, ੧ : ੧	੧੯੪
ਸਿਮਰਤ ਹਰਿ ਕਰਤ ਨਿਧਾਨ ॥	ਰਾਮ ੫, ੪੪, ੩ : ੩	੮੯੬
ਸਿਮਰਤ ਨਹ ਕਿਉ ਮੁਰਾਰਿ ਮਾਇਆ ਜਾ ਕੀ ਚੇਰੀ ॥	ਜੈਜਾ ੯, ੩, ੨ : ੨	੧੩੫੨
ਸਿਮਰਤ ਨਾਹਿ ਸਿਰੀਧਰ ਠਾਕੁਰ ਮਿਲਤ ਅੰਧ ਦੁਖ ਘੋਰੀ ॥	ਸਾਰ ੫, ੯੪, ੧*: ੨	੧੨੨੨
ਸਿਮਰੰਤ ਨਾਨਕ ਹਰਿ ਹਰਿ ਹਰੇ ॥	ਸਸ ੫, ੨੩ : ੪	੧੩੫੬
ਸਿਮਰਤ ਨਾਨਕ ਤਰੇ ਸਾਰ ॥	ਮਾਲੀ ੫, ੩, ੪ : ੪	੯੮੭

ਸਿਮਰਤ ਨਾਮ ਸਗਲ ਰੋਗ ਖਇਆ ॥	ਆਸਾ ੫, ੭੭, ੧*: ੨	-	੩੮੯
ਸਿਮਰਤ ਨਾਮ ਪੂਰਨ ਆਚਾਰ ॥	ਭੈਰ ੫, ੮, ੩ : ੨	-	੧੧੩੭
ਸਿਮਰਤ ਨਾਮ ਭਏ ਨਿਹਕਾਮ ॥	ਭੈਰ ੫, ੮, ੨ : ੨	-	੧੧੩੭
ਸਿਮਰਤ ਨਾਮ ਮੁਕਤਿ ਫਲ ਪਾਹਿ ॥	ਗਉ ੫, ੧੫੨, ੩ : ੨	-	੧੯੬
ਸਿਮਰਤ ਨਾਮੁ ਅਨਦਿਨੁ ਜਾਗੈ ॥	ਮਾਰੂ ੫, ਸੋਲਾ ੧੩, ੧੦ : ੨	-	੧੦੮੫
ਸਿਮਰਤ ਨਾਮੁ ਸਦਾ ਸੁਹੇਲਾ ਜਿਸੁ ਦੇਵੈ ਦੀਨ ਦਇਆਲਾ ਜੀਉ ॥	ਮਾਝ ੫, ੧੫, ੧ : ੩	-	੯੮
ਸਿਮਰਤ ਨਾਮੁ ਕਾਟੇ ਸਭਿ ਫਾਹੇ ॥	ਮਾਝ ੫, ੩੪, ੪ : ੨	-	੧੦੪
ਸਿਮਰਤ ਨਾਮੁ ਕਿਲਬਿਖ ਸਭਿ ਕਾਟੇ ॥	ਪ੍ਰਭਾ ੫, ਅਸ ੩, ੧ : ੧	-	੧੩੪੮
ਸਿਮਰਤ ਨਾਮੁ ਕਿਲਬਿਖ ਸਭਿ ਨਾਸੇ ॥	ਪ੍ਰਭਾ ੫, ੫, ੧ : ੧	-	੧੩੩੯
ਸਿਮਰਤ ਨਾਮੁ ਕੋਟਿ ਉਜੀਆਰ੍ਾ ਬਸਤੁ ਅਗੋਚਰ ਸੂਝੀ ॥	ਗੂਜ ੫, ੭, ੩ : ੨	-	੪੯੭
ਸਿਮਰਤ ਨਾਮੁ ਕੋਟਿ ਜਤਨ ਭਏ ॥	ਬਿਲਾ ੫, ੧੦੩, ੧*: ੧	-	੮੨੪
ਸਿਮਰਤ ਨਾਮੁ ਦੋਖ ਸਭਿ ਲਾਥੇ ॥	ਮਾਝ ੫, ੪੫, ੨ : ੧	-	੧੦੭
ਸਿਮਰਤ ਨਾਮੁ ਨਾਹੀ ਫਿਰਿ ਮਰਣ ॥	ਗੋਂਡ ੫, ੧੭, ੧ : ੨	-	੮੬੭
ਸਿਮਰਤ ਨਾਮੁ ਨਿਧਾਨੁ ਨਿਰਮੋਲਕੁ ਮਨੁ ਮਾਣਕੁ ਪਤੀਆਨਾ ਰੇ ॥	ਆਸਾ ੫, ੧੩੦, ੩ : ੨	-	੪੦੪
ਸਿਮਰਤ ਨਾਮੁ ਪ੍ਰਾਨ ਗਤਿ ਪਾਵੈ ॥	ਸਾਰ ੫, ੭੧, ੧*: ੧	-	੧੨੧੮
ਸਿਮਰਤ ਨਾਮੁ ਭਰਮੁ ਭਉ ਭਾਗੈ ॥	ਗਉ ੫, ੧੨੧, ੧*: ੨	-	੧੯੦
ਸਿਮਰਤ ਨਾਮੁ ਭੈ ਪਾਰਿ ਉਤਰੀਆ ॥	ਗਉ ੫, ੧੨੦, ੧*: ੨	-	੧੯੦
ਸਿਮਰਤ ਨਾਮੁ ਮਨਹਿ ਸਾਧਾਰੈ ॥	ਕਾਨ ੫, ੧, ੧ : ੧	-	੧੨੯੮
ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥	ਕਾਨ ੫, ੨੮, ੧*: ੧	-	੧੩੦੩
ਸਿਮਰਤ ਨਾਮੁ ਰਿਦੈ ਸੁਖੁ ਪਾਇਆ ॥	ਮਾਝ ੫, ੪੮, ੧ : ੧	-	੧੦੮
ਸਿਮਰਤਬੵ ਰਿਦੈ ਗੁਰ ਮੰਤ੍ਣਹ ॥	ਗਾਥਾ ੫, ੧੪ : ੨	-	੧੩੬੦
ਸਿਮਰਤ ਰਾਮ ਨਾਹੀ ਜਮ ਮਾਰ ॥	ਗਉ ੫, ੯੭, ੨ : ੨	-	੧੮੫
ਸਿਮਰੰਤਿ ਸੰਤ ਸਰਬਤ੍ਰ ਰਮਣੰ ਨਾਨਕ ਅਘਨਾਸਨ ਜਗਦੀਸੁਰਹ ॥	ਜੈਤ ੫, ਵਾਰ ੧ ਸ, ੫, ੧ : ੨	-	੭੦੫
ਸਿਮਰਨ ਤੇ ਲਾਗੇ ਜਿਨ ਆਪਿ ਦਇਆਲਾ ॥	ਗਉ ੫, ਸੁਖ ੧, ੫ : ੯	-	੨੬੩
ਸਿਮਰਨ ਦ੍ਰੋਪਦ ਸੁਤ ਉਧਰੀ ॥	ਗੋਂਡ ਨਾਮ, ੫, ੩ : ੩	-	੮੭੪
ਸਿਮਰਨ ਰਾਮ ਕੋ ਇਕੁ ਨਾਮ ॥	ਸਾਰ ੫, ੮੯, ੧*: ੧	-	੧੨੨੧
ਸਿਮਰਨਿ ਤਾ ਕੈ ਮਿਟਹਿ ਸੰਤਾਪ ॥	ਭੈਰ ੫, ੨੬, ੧ : ੩	-	੧੧੪੨
ਸਿਮਰਨੁ ਨਹੀ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸੁਆਨ ਜੈਸੇ ॥	ਬਿਲਾ ੫, ੧੨੪, ੧ : ੧	-	੮੨੯
ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ ॥	ਮਾਰੂ ਕਬ, ੧, ੨ : ੨	-	੧੧੦੬
ਸਿਮਰਿ ਸਮਰਥ ਪਲ ਮਹੂਰਤ ਪ੍ਰਭ ਧਿਆਨੁ ਸਹਜ ਸਮਾਧਿ ॥	ਗੂਜ ੫, ਅਸ ੨, ੪ : ੧	-	੫੦੮
ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ ॥	ਮਾਝ ੫, ੩੫, ੨ : ੩	-	੧੦੪
ਸਿਮਰਿ ਸਿਮਰਿ ਸਦਾ ਸੁਖ ਪਾਉ ॥	ਗਉ ੫, ਸੁਖ ੧੯, ੩ : ੬	-	੨੮੮
ਸਿਮਰਿ ਸਿਮਰਿ ਸਦਾ ਸੁਖੁ ਪਾਈਐ ਜੀਵਣੈ ਕਾ ਮੂਲੁ ॥	ਮਾਲੀ ੫, ੬, ੧ : ੧	-	੯੮੭
ਸਿਮਰਿ ਸਿਮਰਿ ਸਭ ਤਪਤਿ ਬੁਝਾਈ ॥	ਗਉ ੫, ੧੨੬, ੧*: ੨	-	੧੯੧
ਸਿਮਰਿ ਸਿਮਰਿ ਸਿਮਰਿ ਸੁਖਦਾਤਾ ਜਾ ਕਾ ਕੀਆ ਸਗਲ ਜਹਾਨੁ ॥	ਬਿਲਾ ੫, ੧੧੫, ੧ : ੧	-	੮੨੭
ਸਿਮਰਿ ਸਿਮਰਿ ਸਿਮਰਿ ਸੁਖ ਪਾਵਹੁ ॥	ਗਉ ੫, ਸੁਖ ੨੦, ੫ : ੩	-	੨੯੦
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ॥	ਗਉ ੫, ੧੧੨*, ੧ : ੧	-	੨੦੨
ਸਿਮਰਿ ਸਿਮਰਿ ਸਿਮਰਿ ਸੁਖੁ ਪਾਇਆ ਚਰਨ ਕਮਲ ਰਖੁ ਮਨ ਮਾਹੀ ॥	ਬਿਲਾ ੫, ੯੮, ੨ : ੧	-	੮੨੪
ਸਿਮਰਿ ਸਿਮਰਿ ਸਿਮਰਿ ਗੁਣ ਗਾਵਾ ਕਾਟੀ ਜਮ ਕੀ ਫਾਸਾ ਜੀਉ ॥	ਮਾਝ ੫, ੩੮, ੨ : ੩	-	੧੦੫
ਸਿਮਰਿ ਸਿਮਰਿ ਸਿਮਰਿ ਗੁਣਤਾਸ ॥	ਗਉ ੫, ੭੭, ੩ : ੪	-	੧੭੮
ਸਿਮਰਿ ਸਿਮਰਿ ਸਿਮਰਿ ਗੁਰੁ ਅਪੁਨਾ ਸੋਇਆ ਮਨੁ ਜਾਗਾਈ ॥	ਸੂਹੀ ੪, ਅਸ ੧, ੨੩ : ੧	-	੭੫੮
ਸਿਮਰਿ ਸਿਮਰਿ ਸਿਮਰਿ ਜਨ ਸੋਇ ॥	ਤਿਲੰ ੫, ੨, ੩ : ੩	-	੭੨੪
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥	ਸੂਹੀ ੫, ੫੫, ੩ : ੧	-	੭੪੯
ਸਿਮਰਿ ਸਿਮਰਿ ਸਿਮਰਿ ਪ੍ਰਭੁ ਸੋਇ ॥	ਗਉ ੫, ਸੁਖ ੧੪, ੧ : ੯	-	੨੮੧
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਅਨਦ ਸੇਤੀ ਬਿਖਿਆ ਬਨੁ ਗਾਹੀ ॥	ਬਿਲਾ ੫, ੧੦੦, ੧ : ੨	-	੮੨੪
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥	ਸੂਹੀ ੫, ਛੰਤ ੭, ੧ : ੨	-	੭੮੧
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸੀਤਲ ਤਨੁ ਮਨੁ ਛਾਤੀ ॥	ਧਨਾ ੫, ੪੩, ੧ : ੧	-	੬੮੧

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਕਹੁ ਨਾਨਕ ਅਨਦੁ ਭਇਓ ॥	ਨਟ ੫, ੫, ੨ : ੨	-	੯੭੯
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪੁਨਾ ਨਿਕਟਿ ਨ ਆਵੈ ਜਾਮ ॥	ਧਨਾ ੫, ੪੯, ੧ : ੧	-	੬੮੨
ਸਿਮਰਿ ਸਿਮਰਿ ਸੁਆਮੀ ਭਏ ਸੀਤਲ ਦੂਖੁ ਦਰਦੁ ਭ੍ਰਮੁ ਹਿਰਿਆ ॥	ਸਾਰ ੫, ੭੫, ੧ : ੨	-	੧੨੧੯
ਸਿਮਰਿ ਸਿਮਰਿ ਸੁਆਮੀ ਮਨੁ ਜੀਵੈ ਪੰਚ ਦੂਤ ਤਜਿ ਤੰਗਨਾ ॥	ਮਾਰੂ ੫, ਸੋਲਾ ੯, ੪ : ੩	-	੧੦੮੦
ਸਿਮਰਿ ਸਿਮਰਿ ਹਰਿ ਹਰਿ ਮਨਿ ਗਾਈਐ ॥	ਰਾਮ ਕਬ, ੯, ੬ : ੩	-	੯੭੧
ਸਿਮਰਿ ਸਿਮਰਿ ਹਰਿ ਕਾਰਨ ਕਰਨਾ ॥	ਗਉ ੫, ਸੁਖ ੧, ੮ : ੬	-	੨੬੩
ਸਿਮਰਿ ਸਿਮਰਿ ਕਾਟੇ ਸਭਿ ਰੋਗ ॥	ਗਉ ੫, ਅਸ ੧੧, ੬ : ੧	-	੨੪੦
ਸਿਮਰਿ ਸਿਮਰਿ ਗੁਨ ਗਾਇ ਸੁਨਾਏਂ ॥	ਗਉ ੫, ਬਾਅ, ੩ : ੪	-	੨੫੦
ਸਿਮਰਿ ਸਿਮਰਿ ਗੁਰਦੇਉ ਮਿਟਿ ਗਏ ਭੈ ਦੂਰੇ ॥	ਮਾਝ ੫, ਅਸ ੩੯, ੧ : ੧	-	੧੩੨
ਸਿਮਰਿ ਸਿਮਰਿ ਗੁਰੂ ਸਤਿਗੁਰੂ ਅਪਨਾ ਸਗਲਾ ਦੂਖੁ ਮਿਟਾਇਆ ॥	ਸੋਰ ੫, ੪੩, ੧ : ੧	-	੬੧੯
ਸਿਮਰਿ ਸਿਮਰਿ ਗੋਬਿੰਦੰ ॥	ਗੋਂਡ ਨਾਮ, ੧, ੪ : ੩	-	੮੭੩
ਸਿਮਰਿ ਸਿਮਰਿ ਜੀਵਹਿ ਜਨ ਤੇਰੇ ਏਕੰਕਾਰਿ ਸਮਾਈ ਹੇ ॥	ਮਾਰੂ ੫, ਸੋਲਾ ੧, ੧੫ : ੩	-	੧੦੭੨
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਬਾਲਕਾ ॥	ਮਾਰੂ ੫, ਸੋਲਾ ੧੩, ੯ : ੩	-	੧੦੮੫
ਸਿਮਰਿ ਸਿਮਰਿ ਜੀਵਤ ਹਰਿ ਨਾਨਕ ਜਮ ਕੀ ਭੀਰ ਨ ਫਹੀ ॥	ਸਾਰ ੫, ੧੦੯, ੨ : ੨	-	੧੨੨੫
ਸਿਮਰਿ ਸਿਮਰਿ ਜੀਵਾ ਗੋਵਿੰਦ ॥	ਰਾਮ ੫, ੫੧, ੧*: ੧	-	੮੯੯
ਸਿਮਰਿ ਸਿਮਰਿ ਜੀਵਾ ਨਾਰਾਇਣ ॥	ਸੂਹੀ ੫, ੩੪, ੧*: ੧	-	੭੪੪
ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥	ਕਾਨ ੫, ੧੩, ੨ : ੨	-	੧੩੦੦
ਸਿਮਰਿ ਸਿਮਰਿ ਤਾ ਕਉ ਹਉ ਜੀਵਾ ॥	ਸੂਹੀ ੫, ੧੭, ੧ : ੧	-	੭੪੦
ਸਿਮਰਿ ਸਿਮਰਿ ਤਿਸੁ ਸਦਾ ਸਮ੍ਹਾਲੇ ॥	ਆਸਾ ੫, ੯੩, ੧*: ੨	-	੩੯੪
ਸਿਮਰਿ ਸਿਮਰਿ ਦਇਆਲਾ ॥	ਸੋਰ ੫, ੬੪, ੩ : ੧	-	੬੨੫
ਸਿਮਰਿ ਸਿਮਰਿ ਦਾਤਾਰੁ ਸਭਿ ਰੰਗ ਮਾਣਿਆ ॥	ਮਲਾ ੧, ਵਾਰ, ੫, ੨੭ : ੫	-	੧੨੯੧
ਸਿਮਰਿ ਸਿਮਰਿ ਦਾਤਾਰੁ ਮਨੋਰਥ ਪੂਰਿਆ ॥	ਗੂਜ ੫, ਵਾਰ, ੨੧ : ੧	-	੫੨੪
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ॥	ਮਾਝ ੫, ੪੦, ੪ : ੧	-	੧੦੬
ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥	ਟੋਡੀ ੫, ੨੧, ੨ : ੨	-	੭੧੬
ਸਿਮਰਿ ਸਿਮਰਿ ਨਾਨਕ ਤਰੇ ਹਰਿ ਕੇ ਰੰਗ ਲਾਲ ॥	ਬਿਲਾ ੫, ੨੯, ੨ : ੨	-	੮੦੭
ਸਿਮਰਿ ਸਿਮਰਿ ਨਾਨਕ ਪ੍ਰਭ ਜੀਵੈ ਬਿਨਸਿ ਜਾਇ ਅਭਿਮਾਨ ॥	ਸਾਰ ੫, ੮੯, ੨ : ੨	-	੧੨੨੧
ਸਿਮਰਿ ਸਿਮਰਿ ਨਾਨਕ ਭਏ ਨਿਹਾਲ ॥	ਗਉ ੫, ਸੁਖ ੯, ੮ : ੧੦	-	੨੭੫
ਸਿਮਰਿ ਸਿਮਰਿ ਨਾਮੁ ਬਾਰੰ ਬਾਰ ॥	ਗਉ ੫, ਸੁਖ ੨੪, ੨ : ੯	-	੨੯੫
ਸਿਮਰਿ ਸਿਮਰਿ ਨਾਰਾਇਣੈ ਭਏ ਪਾਰਗਰਾਮੀ ਰਾਮ ॥	ਬਿਲਾ ੫, ਛੰਤ ੫, ੩ : ੨	-	੮੪੮
ਸਿਮਰਿ ਸਿਮਰਿ ਪੂਰਨ ਨਾਰਾਇਨ ਸੰਗੀ ਸਗਲੇ ਤਾਰਿਆ ॥	ਧਨਾ ੫, ੧੬, ੧ : ੨	-	੬੭੪
ਸਿਮਰਿ ਸਿਮਰਿ ਪੂਰਨ ਪਰਮੇਸੁਰ ਚਿੰਤਾ ਗਣਤ ਮਿਟਾਈ ਹੇ ॥	ਮਾਰੂ ੫, ਸੋਲਾ ੧, ੮ : ੩	-	੧੦੭੨
ਸਿਮਰਿ ਸਿਮਰਿ ਪੂਰਨ ਪ੍ਰਭੂ ਕਾਰਜ ਭਏ ਰਾਸਿ ॥	ਬਿਲਾ ੫, ੬੩, ੧*: ੧	-	੮੧੬
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥	ਸੋਰ ੫, ੬੩, ੧ : ੧	-	੬੨੫
ਸਿਮਰਿ ਸਿਮਰਿ ਪ੍ਰਭ ਭਏ ਨਿਹਾਲਾ ॥	ਵਡ ੫, ੬, ੨ : ੨	-	੫੬੩
ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥	ਬਿਲਾ ੫, ੭੦, ੧ : ੧	-	੮੧੮
ਸਿਮਰਿ ਸਿਮਰਿ ਪ੍ਰਭੁ ਨਿਰਭਉ ਹੋਇ ॥	ਗਉ ੫, ੯੫, ੨ : ੪	-	੧੮੪
ਸਿਮਰਿ ਸਿਮਰਿ ਮਨ ਤਨ ਸੁਖੀ ਨਾਨਕ ਨਿਰਭਇਆ ॥	ਬਿਲਾ ੫, ੬੫, ੨ : ੨	-	੮੧੭
ਸਿਮਰਿ ਸਿਮਰਿ ਰਖੁ ਕੰਠਿ ਪਰੋਇ ॥	ਆਸਾ ੫, ੭੨, ੩ : ੨	-	੩੮੮
ਸਿਮਰਿ ਸੁਆਮੀ ਅੰਤਰਜਾਮੀ ਹਰਿ ਏਕੁ ਨਾਨਕ ਰਵਿ ਰਹਿਆ ॥	ਆਸਾ ੫, ਛੰਤ ੯, ੩ : ੬	-	੪੫੮
ਸਿਮਰਿ ਸੁਆਮੀ ਅੰਤਰਜਾਮੀ ਕੁਲ ਸਮੂਹਾ ਸਭਿ ਤਰੇ ॥	ਰਾਮ ੫, ਰੁਤੀ, ੪ : ੪	-	੯੨੮
ਸਿਮਰਿ ਸੁਆਮੀ ਅੰਤਰਜਾਮੀ ਮਾਨੁਖ ਦੇਹ ਕਾ ਇਹੁ ਊਤਮ ਫਲੁ ॥	ਟੋਡੀ ੫, ੨੬, ੧ : ੨	-	੭੧੭
ਸਿਮਰਿ ਸੁਆਮੀ ਸਤਿਗੁਰੁ ਅਪੁਨਾ ਕਾਰਜ ਸਫਲ ਹਮਾਰੇ ॥	ਟੋਡੀ ੫, ੩੦, ੧*: ੨	-	੭੧੮
ਸਿਮਰਿ ਸੁਆਮੀ ਸੁਖ ਸਹਜਿ ਭੁੰਚਹਿ ਨਹੀ ਅੰਤੁ ਪਾਰਾਵਾਰੁ ॥	ਮਾਰੂ ੫, ਅਸ ੨, ੬ : ੨	-	੧੦੧੭
ਸਿਮਰਿ ਸੁਆਮੀ ਸੁਖਹ ਗਾਮੀ ਇਛ ਸਗਲੀ ਪੁੰਨੀਆ ॥	ਸਿਰੀ ੫, ਛੰਤ ੨, ੪ : ੩	-	੭੯
ਸਿਮਰਿ ਸੁਆਮੀ ਹਰਿ ਸਾ ਮੀਤ ॥	ਗਉ ੫, ੧੬੦, ੪ : ੨	-	੧੯੮
ਸਿਮਰਿ ਹਰਿ ਹਰਿ ਸਦਾ ਨਾਨਕ ਤਰੇ ਕਈ ਅਨੇਕ ॥	ਮਾਰੂ ੫, ੨੯, ੨ : ੨	-	੧੦੦੭
ਸਿਮਰਿ ਗੁਪਾਲ ਦਇਆਲ ਸਤਸੰਗਤਿ ਨਾਨਕ ਜਗੁ ਜਾਨਤ ਸੁਪਨਾ ॥	ਸਮੁ ੫, ੪*: ੬	-	੧੩੮੭

ਸਿਮਰਿ ਗੋਵਿੰਦੁ ਮਨਿ ਤਨਿ ਧੁਰਿ ਲਿਖਿਆ ॥	ਗਉ ੫, ੧੬੬, ੧*: ੧	-	੧੯੯
ਸਿਮਰਿ ਠਾਕੁਰੁ ਜਿਨਿ ਸਭੁ ਕਿਛੁ ਦੀਨਾ ਆਨ ਕਹਾ ਪਹਿ ਜਾਵਹੁ ॥	ਸਾਰ ੫, ੭੩, ੧ : ੨	-	੧੨੧੮
ਸਿਮਰਿ ਧਿਆਇ ਗਾਇ ਗੁਨ ਗੋਬਿੰਦ ਦਿਨੁ ਰੈਨਿ ਸਾਝ ਸੁਵੇਰੈ ॥	ਦੇਵ ੫, ੧੨, ੧*: ੨	-	੫੩੦
ਸਿਮਰਿ ਨਾਨਕ ਸਾਚੇ ਗੁਣਤਾਸਾ ॥	ਭੈਰ ੫, ੩੯, ੪ : ੪	-	੧੧੪੭
ਸਿਮਰਿ ਨਾਮੁ ਪੁੰਨੀ ਸਭ ਇਛਾ ਜਨ ਨਾਨਕ ਪੈਜ ਰਖਾਈ ਹੇ ॥	ਮਾਰੂ ੫, ਸੋਲਾ ੧, ੧੬ : ੩	-	੧੦੭੨
ਸਿਮਰਿ ਮਨਾ ਤੂ ਸਾਚਾ ਸੋਇ ॥	ਭੈਰ ੫, ੪੩, ੧*: ੧	-	੧੧੪੮
ਸਿਮਰਿ ਮਨਾ ਦਾਮੋਦਰੁ ਦੁਖਹਰੁ ਭੈ ਭੰਜਨੁ ਹਰਿ ਰਾਇਆ ॥	ਗਉ ੫, ਛੰਤ ੩, ੨ : ੧	-	੨੪੮
ਸਿਮਰਿ ਮਨਾ ਪੂਰੇ ਗੁਰ ਮੰਤਾ ॥	ਗਉ ੫, ੯੪, ੨ : ੪	-	੧੮੪
ਸਿਮਰਿ ਮਨਾ ਰਾਮ ਨਾਮੁ ਚਿਤਾਰੇ ॥	ਬਿਲਾ ੫, ੮, ੧*: ੧	-	੮੦੩
ਸਿੰਮਲ ਰੁਖੁ ਸਰਾਇਰਾ ਅਤਿ ਦੀਰਘ ਅਤਿ ਮੁਚੁ ॥	ਆਸਾ ੧, ਵਾਰ ੧੪ ਸ. ੧, ੧ : ੧	-	੪੭੦
ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨਿ੍ ॥	ਸੂਹੀ ੧, ੩, ੪ : ੧	-	੭੨੯
ਸਿਮਰੈ ਕਾਲੁ ਅਕਾਲੁ ਸੁਚਿ ਸੋਚਾ ॥	ਮਾਰੂ ੫, ਸੋਲਾ ੮, ੭ : ੨	-	੧੦੭੯
ਸਿਮਰੈ ਧਰਤੀ ਅਰੁ ਆਕਾਸਾ ॥	ਮਾਰੂ ੫, ਸੋਲਾ ੮, ੧ : ੧	-	੧੦੭੮
ਸਿਮ੍ਰਿਤਿ ਸਾਸਤ ਅੰਤੁ ਨ ਜਾਣੈ ॥	ਮਾਰੂ ੩, ਸੋਲਾ ੧੭, ੧੩ : ੧	-	੧੦੬੧
ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥	ਰਾਮ ੩, ਵਾਰ, ੭ : ੩	-	੯੪੯
ਸਿੰਮ੍ਰਿਤਿ ਸਾਸਤ ਸੋਧਿਆ ਭਾਈ ਵਿਣੁ ਸਤਿਗੁਰ ਭਰਮੁ ਨ ਜਾਇ ॥	ਸੋਰ ੫, ੨, ੩ : ੧	-	੬੦੮
ਸਿਮ੍ਰਿਤਿ ਸਾਸਤ ਸੋਧਿ ਦੇਖੁ ਊਤਮ ਹਰਿ ਦਾਸਾ ॥	ਮਾਰੂ ੩, ਵਾਰ, ੧੦ : ੪	-	੧੦੯੦
ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥	ਮਾਝ ੩, ਅਸ ੩੩, ੨ : ੨	-	੧੨੯
ਸਿੰਮ੍ਰਿਤਿ ਸਾਸਤ ਨ ਸੋਧਨੀ ਮਨਮੁਖ ਵਿਗੁਤੇ ॥	ਮਾਰੂ ੩, ਵਾਰ, ੧੯ : ੩	-	੧੦੯੩
ਸਿੰਮ੍ਰਿਤਿ ਸਾਸਤ ਪੰਡਿਤ ਮੁਖਿ ਸੋਈ ॥	ਗਉ ੧, ੧੨, ੨ : ੨	-	੧੫੪
ਸਿੰਮ੍ਰਿਤਿ ਸਾਸਤ ਬੇਦ ਪੁਰਾਣ ॥	ਰਾਮ ੫, ੫੪, ੪ : ੨	-	੯੦੦
ਸਿੰਮ੍ਰਿਤਿ ਸਾਸਤ ਬੇਦ ਬਖਾਨੇ ॥	ਗਉ ੫, ੧੧੧*, ੩ : ੧	-	੨੦੨
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥	ਗਉ ੫, ਸੁਖ ੧੯, ੪ : ੮	-	੨੮੮
ਸਿੰਮ੍ਰਿਤਿ ਸਾਸਤ ਬੇਦ ਬੀਚਾਰੇ ॥	ਬਿਲਾ ੫, ੧੧, ੩ : ੧	-	੮੦੪
ਸਿਮ੍ਰਿਤਿ ਸਾਸਤ ਬੇਦ ਵਖਾਣੈ ॥	ਮਾਝ ੩, ਅਸ ੮, ੭ : ੧	-	੧੧੪
ਸਿਮ੍ਰਿਤਿ ਸਾਸਤ੍ਰ ਸਭਨੀ ਸਹੀ ਕੀਤਾ ਸੁਕਿ ਪ੍ਰਹਿਲਾਦਿ ਸ੍ਰੀਰਾਮ ਕਰਿ ਗੁਰ ਗੋਵਿਦੁ ਧਿਆਇਆ ॥	ਤੁਖਾ ੪, ਛੰਤ ੪, ੬ : ੩	-	੧੧੧੭
ਸਿਮ੍ਰਿਤਿ ਸਾਸਤ੍ਰ ਸੋਧਿ ਸਭਿ ਕਿਨੈ ਕੀਮ ਨ ਜਾਣੀ ॥	ਗਉ ੫, ਵਾਰ, ੪ : ੧	-	੩੧੯
ਸਿਮ੍ਰਿਤਿ ਸਾਸਤ੍ਰ ਕਰਹਿ ਵਖਿਆਣ ॥	ਬਸੰ ੩, ੪, ੨ : ੧	-	੧੧੬੯
ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥	ਮਾਰੂ ੧, ਸੋਲਾ ੧੨, ੪ : ੧	-	੧੦੩੨
ਸਿੰਮ੍ਰਿਤਿ ਸਾਸਤ੍ਰ ਪੜਹਿ ਮੁਨਿ ਕੇਤੇ ਬਿਨੁ ਸਬਦੈ ਸੁਰਤਿ ਨ ਪਾਈ ॥	ਭੈਰ ੩, ੧੧, ੨ : ੧	-	੧੧੩੦
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥	ਰਾਮ ੩, ਅਨੰ, ੨੭ : ੧	-	੯੨੦
ਸਿੰਮ੍ਰਿਤਿ ਸਾਸਤ੍ਰ ਬਹੁ ਕਰਮ ਕਮਾਏ ਪ੍ਰਭ ਤੁਮਰੇ ਦਰਸ ਬਿਨੁ ਸੁਖੁ ਨਾਹੀ ॥	ਆਸਾ ੫, ੧੫੧, ੧ : ੧	-	੪੦੮
ਸਿਮ੍ਰਿਤਿ ਸਾਸਤ੍ਰ ਬਹੁਤੁ ਬਿਸਥਾਰਾ ॥	ਮਾਰੂ ੩, ਸੋਲਾ ੯, ੧੫ : ੧	-	੧੦੫੩
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖ਼ਟੁ ਦਰਸ ਸਮਾਸੀ ॥	ਮਾਰੂ ੫, ਵਾਰ, ੧੮ : ੩	-	੧੧੦੦
ਸਿਮ੍ਰਿਤਿ ਸਾਸਤ੍ਰ ਬੇਦ ਪੁਰਾਣ ॥	ਗੋਂਡ ੫, ੧੭, ੨ : ੧	-	੮੬੭
ਸਿਮ੍ਰਿਤਿ ਸਾਸਤ੍ਰ ਬੇਦ ਬਖਾਣੀ ॥	ਗਉ ੫, ਸੁਖ ੨੪, ੭ : ੪	-	੨੯੬
ਸਿਮ੍ਰਿਤਿ ਪੁਰਾਣ ਚਤੁਰ ਬੇਦਹ ਖਟੁ ਸਾਸਤ੍ਰ ਜਾ ਕਉ ਜਪਾਤਿ ॥	ਆਸਾ ੫, ਛੰਤ ੫, ੩ : ੫	-	੪੫੬
ਸਿਮ੍ਰਿਤਿ ਬੇਦ ਪੁਰਾਣ ਪੁਕਾਰਨਿ ਪੋਥੀਆ ॥	ਸੂਹੀ ੫, ਅਸ ੫, ੧ : ੧	-	੭੬੧
ਸਿੰਮ੍ਰਿਤਿ ਮਉਲੀ ਸਿਉ ਕਤੇਬ ॥	ਬਸੰ ਕਬ, ੧, ੨ : ੨	-	੧੧੯੩
ਸਿਰ ਉਪਰਿ ਜਮਕਾਲੁ ਨ ਸੁਝਈ ਦੂਜੈ ਭਰਮਿਤਾ ॥	ਸੂਹੀ ੩, ਵਾਰ, ੫ : ੩	-	੭੮੭
ਸਿਰ ਊਪਰਿ ਠਾਢੋ ਧਰਮ ਰਾਇ ॥	ਗਉ ੫, ੭੮, ੨ : ੩	-	੧੭੮
ਸਿਰ ਊਪਰਿ ਆਪਿ ਗੁਰੂ ਰਖਵਾਰਾ ॥	ਬਿਲਾ ੫, ੧, ੨ : ੪	-	੮੦੧
ਸਿਰ ਊਪਰਿ ਜਮਕਾਲੁ ਨ ਸੁਝੈ ॥	ਮਾਰੂ ੩, ਸੋਲਾ ੬, ੫ : ੨	-	੧੦੪੯
ਸਿਰ ਊਪਰਿ ਠਾਢਾ ਗੁਰੁ ਸੂਰਾ ॥	ਗਉ ੫, ਸੁਖ ੨੨, ੭ : ੯	-	੨੯੩
ਸਿਰ ਊਪਰਿ ਮਾਤ ਪਿਤਾ ਗੁਰਦੇਵ ॥	ਧਨਾ ੫, ੨੪, ੧ : ੧	-	੬੭੭
ਸਿਰਹਾਨਾ ਅਵਰ ਤੁਲਾਈ ॥	ਸੋਰ ਕਬ, ੧੧, ੩ : ੨	-	੬੫੬

ਸਿਰ ਕੇ ਲੇਖ ਨ ਪੜੈ ਇਆਣਾ ॥	ਧਨਾ ੧, ੭, ੧ : ੨	-	੬੬੨
ਸਿਰਜਣਹਾਰਿ ਭੁਲਾਇਆ ਵਿਣੁ ਨਾਵੈ ਨਾਪਾਕ ॥	ਸਿਰੀ ੫, ੭੧, ੨ : ੪	-	੪੨
ਸਿਰਜਨਹਾਰੁ ਵਿਸਾਰਿਆ ਸੁਆਮੀ ਇਕ ਨਿਮਖ ਨ ਲਗੋ ਧਿਆਨੁ ॥	ਸਿਰੀ ੫, ਪਹ ੪, ੩ : ੫	-	੭੭
ਸਿਰਜਿ ਸਵਾਰੇ ਸਾਚਾ ਸੋਇ ॥	ਧਨਾ ੧, ੩, ੧ : ੩	-	੬੬੧
ਸਿਰ ਮਸ੍ਤਕ ਰਖ੍ਯਾ ਪਾਰਬ੍ਰਹਮੰ ਹਸ੍ਤ ਕਾਯਾ ਰਖ੍ਯਾ ਪਰਮੇਸ੍ਵਰਹ ॥	ਸਸ ੫, ੫੨ : ੧	-	੧੩੫੮
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥	ਸਵ ੪, ਸਲ੍ਯ, ੧ : ੫	-	੧੪੦੬
ਸਿਰਿ ਸਭਨਾ ਸਮਰਥੁ ਨਦਰਿ ਨਿਹਾਲਿਆ ॥	ਗੂਜ ੫, ਵਾਰ, ੧੭ : ੮	-	੫੨੩
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥	ਮਾਰੂ ੫, ਸੋਲਾ ੩, ੧ : ੩	-	੧੦੭੩
ਸਿਰਿ ਸਾਹਾ ਪਾਤਿਸਾਹਾ ॥	ਸੋਰ ੫, ੫੨, ੨ : ੩	-	੬੨੧
ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥	ਰਾਮ ੫, ਵਾਰ, ੧੬ : ੨	-	੯੬੪
ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ ॥	ਵਡ ੧, ਅਲਾ ੪, ੨ : ੨	-	੫੮੧
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥	ਗੂਜ ੫, ਸੋਦ ੫, ੨ : ੨	-	੧੦
ਸਿਰਿ ਸਿਰਿ ਸੁਖ ਸਹੰਮਾ ਦੇਹਿ ਸੁ ਤੂ ਭਲਾ ॥	ਤੁਖਾ ੧, ਬਾਰਾ, ੧ : ੨	-	੧੧੦੭
ਸਿਰਿ ਸਿਰਿ ਹੋਇ ਨਿਬੇੜੁ ਹੁਕਮਿ ਚਲਾਇਆ ॥	ਮਲਾ ੧, ਵਾਰ, ੨੬ : ੧	-	੧੨੯੦
ਸਿਰਿ ਸਿਰਿ ਕਰਣੈਹਾਰੈ ਸਾਜੇ ॥	ਮਾਰੂ ੧, ਸੋਲਾ ੧੯, ੪ : ੨	-	੧੦੩੯
ਸਿਰਿ ਸਿਰਿ ਧੰਧੈ ਆਪੇ ਲਾਏ ॥	ਮਾਰੂ ੩, ਸੋਲਾ ੮, ੨ : ੨	-	੧੦੫੧
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ ॥	ਗੂਜ ੫, ੧, ੨ : ੨	-	੪੯੫
ਸਿਰਿ ਜਮਕਾਲੁ ਸਿ ਚੋਟਾ ਖਾਹਿ ॥	ਬਿਲਾ ੧, ਥਿਤੀ, ੨ : ੪	-	੮੩੯
ਸਿਰਿ ਧਰਿ ਚਲੀਐ ਸਹੀਐ ਭਾਰੁ ॥	ਗਉ ੧, ੧, ੧ : ੩	-	੧੫੧
ਸਿਰਿ ਪਾਤਿਸਾਹਾ ਸਾਚਾ ਸੋਇ ॥	ਭੈਰ ੫, ੩੨, ੩ : ੪	-	੧੧੪੪
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਸਮ੍ਾਲਿ ॥	ਸਲੋ ੧, ੧੮ : ੨	-	੧੪੧੧
ਸਿਰਿ ਪੈਰੀ ਕਿਆ ਫੇੜਿਆ ਅੰਦਰਿ ਪਿਰੀ ਨਿਹਾਲਿ ॥	ਸਲੋ ਫਰ, ੧੨੦ : ੨	-	੧੩੮੪
ਸਿਰਿ ਲਗਾ ਜਮ ਡੰਡੁ ਤਾ ਪਛੁਤਾਨਿਆ ॥	ਜੈਤ ੫, ਵਾਰ, ੯ : ੪	-	੭੦੮
ਸਿਰੀ ਗੁਰੂ ਸਾਹਿਬੁ ਸਭ ਊਪਰਿ ॥	ਸਵ ੪, ਗਯੰ, ੧ : ੧	-	੧੪੦੧
ਸਿਰੀ ਗੁਰੂ ਸਾਹਿਬੁ ਸਭ ਊਪਰਿ ਮਨ ਬਚ ਕ੍ਰੰਮ ਸੇਵੀਐ ਸਚਾ ॥	ਸਵ ੪, ਗਯੰ, ੫ : ੪	-	੧੪੦੨
ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥	ਸਵ ੪, ਗਯੰ, ੧੦ : ੧	-	੧੪੦੩
ਸਿਰੀਰਾਗ ਸਿਉ ਪਾਂਚਉ ਥਾਪੀ ॥	ਰਾਗ, ੧ : ੪੬	-	੧੪੩੦
ਸਿਰੁ ਹਾਥ ਪਛੋੜੈ ਅੰਧਾ ਮੂੜੁ ॥	ਗਉ ੫, ੧੬੮, ੨ : ੨	-	੧੯੯
ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ ॥	ਸਲੋ ੯, ੪੭ : ੧	-	੧੪੨੮
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥	ਮਾਝ ੧, ਵਾਰ ੨੬ ਸ, ੧, ੧ : ੧	-	੧੪੯
ਸਿਰੁ ਦੀਜੈ ਕਾਣਿ ਨ ਕੀਜੈ ॥	ਸਲੋ ੧, ੨੦ : ੪	-	੧੪੧੨
ਸਿਰੁ ਧਰਿ ਤਲੀ ਗਲੀ ਮੇਰੀ ਆਉ ॥	ਸਲੋ ੧, ੨੦ : ੨	-	੧੪੧੨
ਸਿਰੁ ਨਾਨਕ ਲੋਕਾ ਪਾਵ ਹੈ ॥	ਬਸੰ ੧, ੨, ੪ : ੩	-	੧੧੬੮
ਸਿਰੈ ਸਿਰਿ ਧੰਧੇ ਲਾਇਆ ॥	ਸਿਰੀ ੧, ਅਸ ੨੮, ੨ : ੨	-	੭੧
ਸਿਰੈ ਉਪਰਿ ਜਮ ਡੰਡੁ ਹੈ ਦੂਜੈ ਭਾਇ ਪਤਿ ਖੋਇ ॥	ਰਾਮ ੩, ਵਾਰ ੩ ਸ, ੩, ੨ : ੩	-	੯੪੮
ਸਿਲ ਪੂਜਸਿ ਚਕ੍ਰ ਗਣੇਸੰ ॥	ਪ੍ਰਭਾ ਬੇਣੀ, ੧, ੩ : ੧	-	੧੩੫੧
ਸਿਲ ਪੂਜਸਿ ਬਗੁਲ ਸਮਾਧੰ ॥	ਆਸਾ ੧, ਵਾਰ ੧੪ ਸ, ੧, ੨ : ੨	-	੪੭੦
ਸਿਲ ਪੂਜਸਿ ਬਗੁਲ ਸਮਾਧੰ ॥	ਸਸ ੧, ੧ : ੨	-	੧੩੫੩
ਸਿਲਾ ਸੰਤੋਖ ਪੀਸਣੁ ਹਥਿ ਦਾਨੁ ॥	ਮਲਾ ੧, ੮, ੧ : ੨	-	੧੨੫੬
ਸਿਵ ਅਗੈ ਸਕਤੀ ਹਾਰਿਆ ਏਵੈ ਹਰਿ ਭਾਈਆ ॥	ਮਾਰੂ ੫, ਵਾਰ, ੬ : ੬	-	੧੦੯੬
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥	ਰਾਮ ੩, ਅਨੰ, ੨੬ : ੧	-	੯੨੦
ਸਿਵ ਸਕਤੀ ਘਰਿ ਵਾਸਾ ਪਾਇਆ ॥	ਮਾਰੂ ੧, ਸੋਲਾ ੭, ੬ : ੨	-	੧੦੨੭
ਸਿਵ ਸਕਤੀ ਦੇਹੀ ਮਹਿ ਪਾਏ ॥	ਮਾਰੂ ੩, ਸੋਲਾ ੧੩, ੨ : ੨	-	੧੦੫੬
ਸਿਵ ਸਨਕਾਦਿ ਜਾਸੁ ਗੁਨ ਗਾਵਹਿ ਤਾਸੁ ਬਸਹਿ ਮੋਰੇ ਪ੍ਰਾਨਾਨਾਂ ॥	ਗਉ ਕਬ, ਅਸ ੭੪, ੧*: ੨	-	੩੩੯
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥	ਗਉ ੫, ੧੨੯*, ੧ : ੨	-	੨੦੭
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥	ਗੋਂਡ ਨਾਮ, ੬, ੨ : ੧	-	੮੭੪
ਸਿਵ ਕੀ ਪੁਰੀ ਬਸੈ ਬੁਧਿ ਸਾਰੁ ॥	ਭੈਰ ਕਬ, ੧੦, ੧ : ੧	-	੧੧੫੯

ਸਿਵ ਜੋਤਿ ਕੰਨਹੁ ਬੁਧਿ ਪਾਈ ਸਤਿਗੁਰੂ ਰਖਵਾਲਾ ॥	ਪ੍ਰਭਾ ੧, ੪, ੨ : ੨	- ੧੩੨੮
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥	ਆਸਾ ੧, ੩੭, ੨ : ੧	- ੩੬੦
ਸਿਵ ਨਗਰੀ ਮਹਿ ਆਸਣਿ ਬੈਸੈ ਗੁਰ ਸਬਦੀ ਜੋਗੁ ਪਾਈ ॥	ਰਾਮ ੩, ਅਸ ੨, ੧੧ : ੧	- ੯੦੯
ਸਿਵ ਨਗਰੀ ਮਹਿ ਆਸਣੁ ਅਉਧੂ ਅਲਖੁ ਅਗੰਮੁ ਅਪਾਰੀ ॥	ਰਾਮ ੧, ਅਸ ੯, ੮ : ੧	- ੯੦੭
ਸਿਵ ਪੁਰੀ ਕਾ ਹੋਇਗਾ ਕਾਲਾ ॥	ਗਉ ੫, ਅਸ ੪, ੨ : ੩	- ੨੩੭
ਸਿਵ ਪੁਰੀ ਬ੍ਰਹਮ ਇੰਦ੍ਰ ਪੁਰੀ ਨਿਹਚਲੁ ਕੋ ਥਾਉ ਨਾਹਿ ॥	ਗਉ ੫, ੧੫੮*, ੩ : ੧	- ੨੧੪
ਸਿਵ ਬਿਰੰਚ ਅਰੁ ਇੰਦ੍ਰ ਲੋਕ ਤਾ ਮਹਿ ਜਲਤੌ ਫਿਰਿਆ ॥	ਸਾਰ ੫, ੭੫, ੧ : ੧	- ੧੨੧੯
ਸਿਵ ਬਿਰੰਚਿ ਅਸੁਰ ਸੁਰ ਜੇਤੇ ਕਾਲ ਅਗਨਿ ਮਹਿ ਜਰਤੇ ॥	ਮਲਾ ੫, ੪, ੩ : ੧	- ੧੨੬੭
ਸਿਵ ਬਿਰੰਚਿ ਅਰੁ ਸਗਲ ਮੋਨਿ ਜਨ ਗਹਿ ਨ ਸਕਾਹਿ ਗਤਾ ॥	ਗੂਜ ੫, ੧੧, ੧ : ੨	- ੪੯੮
ਸਿਵ ਬਿਰੰਚਿ ਧਰਿ ਧ੍ਯ੍ਯਾਨੁ ਨਿਤਹਿ ਜਿਸੁ ਬੇਦੁ ਬਖਾਣੈ ॥	ਸਵ ੪, ਮਥੁ, ੧ : ੨	- ੧੪੦੪
ਸਿਵਾ ਸਕਤਿ ਸੰਬਾਦੰ ॥	ਗੋਂਡ ਨਾਮ, ੧, ੪ : ੧	- ੮੭੩
ਸਿਵਿ ਸਕਤਿ ਮਿਟਾਈਆ ਚੂਕਾ ਅੰਧਿਆਰਾ ॥	ਗਉ ੩, ੩੮, ੧ : ੩	- ੧੬੩
ਸੀਆਲੇ ਸੋਹੰਦੀਆਂ ਪਿਰ ਗਲਿ ਬਾਹੜੀਆਂ ॥	ਆਸਾ ਫਰ, ੨, ੬ : ੨	- ੪੮੮
ਸੀਸਿ ਨਿਵਾਇਐ ਕਿਆ ਥੀਐ ਜਾ ਰਿਦੈ ਕੁਸੁਧੇ ਜਾਹਿ ॥	ਆਸਾ ੧, ਵਾਰ ੧੪ ਸ, ੧, ੧ : ੮	- ੪੭੦
ਸੀਸੁ ਉਠਾਵਨ ਨ ਕਬਹੂ ਮਿਲਈ ਮਹਾ ਦੂਤਰ ਮਾਇ ॥	ਮਾਰੂ ੫, ੧੧, ੩ : ੨	- ੧੦੦੧
ਸੀਸੁ ਧਰਨਿ ਸਹਸ ਭਗ ਗਾਂਮੀ ॥	ਜੈਤ ਰਵਿ, ੧, ੪ : ੨	- ੭੧੦
ਸੀਸੁ ਨਿਹਾਰਉ ਚਰਣ ਤਲਿ ਧੂਰਿ ਮੁਖਿ ਲਾਵਉ ॥	ਸੂਹੀ ੫, ੪੨, ੧ : ੨	- ੭੪੫
ਸੀਸੁ ਵਢੇ ਕਰਿ ਬੈਸਣੁ ਦੀਜੈ ਵਿਣੁ ਸਿਰ ਸੇਵ ਕਰੀਜੈ ॥	ਵਡ ੧, ੧, ੧ : ੧੯	- ੫੫੮
ਸੀਹਾ ਬਾਜਾ ਚਰਗਾ ਕੁਹੀਆ ਏਨਾ ਖਵਾਲੇ ਘਾਹ ॥	ਮਾਝ ੧, ਵਾਰ ੧੪ ਸ, ੧, ੧ : ੧	- ੧੪੪
ਸੀਖ ਸਿਖਾਇ ਰਹਿਓ ਅਪਨੀ ਸੀ ਦੁਰਮਤਿ ਤੇ ਨ ਟਰੈ ॥	ਦੇਵ ੯, ੧, ੧*: ੨	- ੫੩੬
ਸੀਗਾਰ ਮਿਠ ਰਸ ਭੋਗ ਭੋਜਨ ਸਭੁ ਝੂਠੁ ਕਿਤੈ ਨ ਲੇਖਏ ॥	ਗਉ ੧, ਛੰਤ ੧, ੧ : ੪	- ੨੪੨
ਸੀਗਾਰੁ ਕਰੇ ਪਿਰ ਖਸਮ ਨ ਭਾਵੈ ॥	ਮਾਰੂ ੩, ਸੋਲਾ ੪, ੭ : ੨	- ੧੦੪੭
ਸੀਘਰ ਕਾਰਜੁ ਲੇਹੁ ਸਵਾਰਿ ॥	ਗਉ ੫, ੭੩, ੧*: ੨	- ੧੭੬
ਸੀਚਾਨੇ ਜਿਉ ਪੰਖੀਆ ਜਾਲੀ ਬਧਿਕ ਹਾਥਿ ॥	ਸਿਰੀ ੧, ਅਸ ੪, ੩ : ੧	- ੫੫
ਸੀਤ ਮੰਦ ਸੁਗੰਧ ਚਲਿਓ ਸਰਬ ਥਾਨ ਸਮਾਨ ॥	ਮਾਰੂ ੫, ਅਸ ੩, ੬ : ੧	- ੧੦੧੮
ਸੀਤਲ ਆਘਾਣੇ ਅੰਮ੍ਰਿਤ ਬਾਣੇ ਸਾਜਨ ਸੰਤ ਬਸੀਠਾ ॥	ਆਸਾ ੫, ਛੰਤ ੧, ੧ : ੫	- ੪੫੨
ਸੀਤਲ ਸਾਂਤਿ ਸਹਜ ਸੁਖੁ ਪਾਇਆ ਠਾਢਿ ਪਾਈ ਪ੍ਰਭਿ ਆਪੇ ਜੀਉ ॥	ਮਾਝ ੫, ੩੪, ੧ : ੩	- ੧੦੪
ਸੀਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥	ਬਿਲਾ ੫, ੪੩, ੩ : ੧	- ੮੧੧
ਸੀਤਲ ਸਾਂਤਿ ਸਦਾ ਸੁਖ ਪਾਵਹਿ ਕਿਲਵਿਖ ਜਾਹਿ ਸਭੇ ਮਨ ਤੇਰੇ ॥	ਆਸਾ ੫, ੩੪, ੧*: ੨	- ੩੭੮
ਸੀਤਲ ਸਾਂਤਿ ਸੁਖ ਹਰਿ ਸਰਣੀ ਜਲਤੀ ਅਗਨਿ ਨਿਵਾਰੇ ॥	ਗਉ ੫, ੧੩੮*, ੧ : ੨	- ੨੧੦
ਸੀਤਲ ਸਾਤਿ ਗੁਰ ਤੇ ਪ੍ਰਭ ਜਾਤੇ ॥	ਗਉ ੫, ੯੧, ੧*: ੨	- ੧੮੩
ਸੀਤਲ ਸਾਂਤਿ ਮਹਾ ਸੁਖੁ ਪਾਇਆ ਸੰਤਸੰਗਿ ਰਹਿਓ ਓਲ੍ਹਾ ॥	ਧਨਾ ੫, ੮, ੪ : ੧	- ੬੭੨
ਸੀਤਲ ਸੁਖੁ ਪਾਇਓ ਮਨ ਤ੍ਰਿਪਤੇ ਹਰਿ ਸਿਮਰਤ ਸ੍ਰਮ ਸਗਲੇ ਲਾਥ ॥	ਬਿਲਾ ੫, ੧੨੨, ੨ : ੧	- ੮੨੮
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥	ਸਲੋ ਕਬ, ੨੨੯ : ੨	- ੧੩੭੬
ਸੀਤਲੰਤ ਰਿਦਯੰ ਦ੍ਰਿੜੁ ਸੰਤ ਗਿਆਨੰ ॥	ਸਸ ੫, ੧੩ : ੪	- ੧੩੫੫
ਸੀਤਲ ਨਿਰਮਲ ਭਇਆ ਸਰੀਰਾ ॥	ਗਉ ਕਬ, ਥਿਤੀ, ੧੨ : ੩	- ੩੪੪
ਸੀਤਲ ਪੁਰਖ ਦ੍ਰਿਸਟਿ ਸੁਜਾਣੀ ॥	ਵਡ ੫, ੨, ੨ : ੨	- ੫੬੨
ਸੀਤਲ ਭਏ ਹਰਿ ਹਰਿ ਜਸੁ ਜਾਪਿਆ ॥	ਬਿਲਾ ੫, ੧੦, ੨ : ੨	- ੮੦੪
ਸੀਤਲ ਭਏ ਕੀਨੀ ਪ੍ਰਭ ਦਾਤਿ ॥	ਗਉ ੫, ੧੨੮, ੧ : ੨	- ੧੯੧
ਸੀਤਲ ਭਏ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ॥	ਬਿਲਾ ੫, ੧੦੬, ੧*: ੨	- ੮੨੫
ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥	ਕਾਨ ੫, ੧੧, ੧*: ੨	- ੧੩੦੦
ਸੀਤਲਾ ਹਰਿ ਨਾਮੁ ਤੇਰਾ ॥	ਕਾਨ ੫, ੧੭, ੨ : ੧	- ੧੩੦੧
ਸੀਤਲਾ ਠਾਕਿ ਰਹਾਈ ॥	ਸੋਰ ੫, ੭੫, ੧ ; ੩	- ੬੨੭
ਸੀਤਲਾ ਤੇ ਰਖਿਆ ਬਿਹਾਰੀ ॥	ਗਉ ੫, ੧੭੨, ੧ : ੧	- ੨੦੦
ਸੀਤਲੁ ਹਰਿ ਹਰਿ ਨਾਮੁ ਸਿਮਰਤ ਤਪਤਿ ਜਾਇ ॥	ਆਸਾ ੫, ੧੧੨, ੩ : ੨	- ੩੯੯
ਸੀਤਲੁ ਥੀਵੈ ਨਾਨਕਾ ਜਪੰਦੜੋ ਹਰਿ ਨਾਮੁ ॥	ਜੈਤ ੫, ਵਾਰ ੧੭ ਸ, ੫, ੨ : ੨	- ੭੦੯
ਸੀਤੜਾ ਮੰਨ ਮੰਝਾਹਿ ਪਲਕ ਨ ਥੀਵੈ ਬਾਹਰਾ ॥	ਜੈਤ ੫, ਵਾਰ ੧੩ ਸ, ੫, ੨ : ੧	- ੭੦੮

ਸੁਹਾਵੀ ਕਉਣੁ ਸੁ ਵੇਲਾ ਜਿਤੁ ਪ੍ਰਭ ਮੇਲਾ ॥	ਵਡ ੫, ੧, ੧*: ੧	੫੬੨
ਸੁਹੇਲਾ ਕਹਨੁ ਕਹਾਵਨੁ ॥	ਸਿਰੀ ੫, ੯੭, ੧*: ੧	੫੧
ਸੁ ਕਹੁ ਟਲ ਗੁਰੁ ਸੇਵੀਐ ਅਹਿਨਿਸਿ ਸਹਜਿ ਸੁਭਾਇ ॥	ਸਵ ੨, ਕਲ੍ਹ, ੧੦ : ੫	੧੩੯੨
ਸੁਕਰਣੀ ਕਾਮਣਿ ਗੁਰ ਮਿਲਿ ਹਮ ਪਾਈ ॥	ਆਸਾ ੫, ੩, ੧*: ੧	੩੭੦
ਸੁਕ੍ਰਵਾਰਿ ਪ੍ਰਭੁ ਰਹਿਆ ਸਮਾਈ ॥	ਬਿਲਾ ੩, ਵਾ ੧, ੭ : ੧	੮੪੧
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥	ਆਸਾ ਨਾਮ, ੧, ੩ : ੨	੪੮੫
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਿਤਿ ਚੜੈ ॥	ਗਉ ਕਬ, ਵਾ, ੬ : ੧	੩੪੪
ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥	ਭੈਰ ੪, ੩, ੧ : ੧	੧੧੩੪
ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ ॥	ਆਸਾ ਕਬ, ੧੬, ੧*: ੨	੪੭੯
ਸੁਕ੍ਰਿਤੁ ਕੀਜੈ ਨਾਮੁ ਲੀਜੈ ਨਰਕਿ ਮੂਲਿ ਨ ਜਾਈਐ ॥	ਆਸਾ ੫, ਛੰਤ ੧੩, ੧ : ੪	੪੬੧
ਸੁਕ੍ਰਿਤੁ ਕੀਤਾ ਰਹਸੀ ਮੇਰੇ ਜੀਅੜੇ ਬਹੁੜਿ ਨ ਆਵੈ ਵਾਰੀ ॥	ਗਉ ੧, ੧੩, ੧*: ੨	੧੫੪
ਸੁਖ ਉਪਜੇ ਦੁਖ ਸਗਲ ਬਿਨਾਸੇ ਪਾਰਬ੍ਰਹਮ ਲਿਵ ਲਾਈ ॥	ਮਲਾ ੫, ੧੦, ੨ : ੧	੧੨੬੮
ਸੁਖ ਉਪਜੇ ਬਾਜੇ ਅਨਹਦ ਤੂਰੇ ॥	ਬਿਲਾ ੫, ੨੧, ੧*: ੨	੮੦੬
ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥	ਬਿਹਾ ੫, ੭, ੫ : ੩	੫੪੭
ਸੁਖ ਸਹਜ ਸਰਸੇ ਹਰਿ ਨਾਮਿ ਰਹਸੇ ਪ੍ਰਭਿ ਆਪਿ ਕਿਰਪਾ ਧਾਰੀਆ ॥	ਆਸਾ ੫, ਛੰਤ ੧੦, ੪ : ੩	੪੫੮
ਸੁਖ ਸਹਜਿ ਸੋਵਹਿ ਕਿਲਬਿਖ ਖੋਵਹਿ ਨਾਮ ਰਸਿ ਰੰਗਿ ਜਾਗੀਆ ॥	ਬਿਹਾ ੫, ੪, ੩ : ੪	੫੪੪
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥	ਸੋਰ ੯, ੧੧, ੧*: ੨	੬੩੩
ਸੁਖ ਸੰਪਤਿ ਹਰਿ ਨਾਮ ਫਲ ਪਾਏ ਸਤਿਗੁਰ ਮਿਲੰਈ ॥	ਆਸਾ ੫, ੧੨੪, ੧*: ੨	੪੦੨
ਸੁਖ ਸੰਪਤਿ ਕਉ ਆਵਤ ਦੇਖੈ ਸਾਕਤ ਮਨਿ ਅਭਿਮਾਨੁ ਭਇਆ ॥	ਰਾਮ ੧, ਅਸ ੭, ੭ : ੧	੯੦੬
ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥	ਟੋਡੀ ੫, ੨੩, ੨ : ੨	੭੧੬
ਸੁਖ ਸੰਪਤਿ ਮਾਇਆ ਰਸ ਮੀਠੇ ਇਹ ਨਹੀ ਮਨ ਮਹਿ ਧਰਣੀ ॥	ਜੈਤ ੫, ੧੨, ੨ : ੧	੭੦੨
ਸੁਖ ਸੰਪੈ ਬਹੁ ਭੋਗ ਰਸ ਨਾਨਕ ਸਾਧ ਰਵਾਲ ॥	ਗਉ ੫, ਬਾਅ, ੩੯ ਸ: ੨	੨੫੮
ਸੁਖ ਸਮੂਹ ਕਰੁਣਾ ਮੈ ਕਰਤਾ ਤਿਸੁ ਪ੍ਰਭ ਸਦਾ ਧਿਆਵਹੁ ॥	ਸਾਰ ੫, ੭੩, ੧*: ੨	੧੨੧੮
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥	ਮਾਰੂ ੫, ਵਾਰ ੧੯ ਸ, ੫, ੨ : ੧	੧੧੦੧
ਸੁਖ ਸਾਗਰ ਅੰਮ੍ਰਿਤ ਭੰਡਾਰਾ ॥	ਪ੍ਰਭਾ ੧, ੧੧, ੧*: ੨	੧੩੩੦
ਸੁਖ ਸਾਗਰ ਸੁਰਿਤਰੁ ਚਿੰਤਾਮਨਿ ਕਾਮਧੇਨ ਬਸਿ ਜਾ ਕੇ ਰੇ ॥	ਮਾਰੂ ਰਵਿ, ੨, ੧ : ੧	੧੧੦੬
ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ ॥	ਗੂਜ ੪, ੨, ੨ : ੧	੪੯੨
ਸੁਖ ਸਾਗਰ ਕਰਿ ਪਰਮ ਗਤਿ ਮੋਰੀ ॥	ਨਟ ੫, ੬, ੧*: ੨	੯੭੯
ਸੁਖ ਸਾਗਰ ਗੁਨ ਰਉ ਕਬੀਰ ॥	ਬਸੰ ਕਬ, ੫, ੩ : ੪	੧੧੯੪
ਸੁਖ ਸਾਗਰ ਗੋਬਿੰਦ ਸਿਮਰਣੁ ਭਗਤ ਗਾਵਹਿ ਗੁਣ ਤੇਰੇ ਰਾਮ ॥	ਰਾਮ ੫, ਛੰਤ ੩, ੨ : ੧	੯੨੫
ਸੁਖ ਸਾਗਰ ਪੂਰਨ ਪਰਮੇਸਰੁ ਹਰਿ ਨ ਚੇਤਿਓ ਮਨ ਮਾਹੀ ॥	ਰਾਮ ੫, ੩੨, ੧*: ੨	੮੯੨
ਸੁਖ ਸਾਗਰ ਪ੍ਰਭ ਭੇਟਿਐ ਨਾਨਕ ਸੁਖੀ ਹੋਤ ਇਹੁ ਜੀਉ ॥	ਬਿਲਾ ੫, ਛੰਤ ੪, ੧ ਸ: ੨	੮੪੮
ਸੁਖ ਸਾਗਰ ਪ੍ਰਭੁ ਨਿਮਖ ਨ ਗਾਇਓ ॥	ਗਉ ੫, ਥਿਤੀ, ੧੩ : ੪	੨੯੯
ਸੁਖ ਸਾਗਰ ਪ੍ਰਭੁ ਪਾਈਐ ਜਬ ਹੋਵੈ ਭਾਗੋ ਰਾਮ ॥	ਬਿਲਾ ੫, ਛੰਤ ੪, ੧ : ੧	੮੪੮
ਸੁਖ ਸਾਗਰ ਪ੍ਰਭੁ ਵਿਸਰਉ ਨਾਹੀ ਮਨ ਚਿੰਦਿਅੜਾ ਫਲੁ ਪਾਈ ॥	ਸੋਰ ੫, ੪੮, ੧*: ੨	੬੨੦
ਸੁਖ ਸਾਗਰ ਪ੍ਰੀਤਮ ਮਿਲੇ ਉਪਜੇ ਮਹਾ ਅਨੰਦ ॥	ਆਸਾ ੫, ਅਸ ੨, ੮ : ੧	੪੩੧
ਸੁਖ ਸਾਗਰ ਮਹਿ ਰਮਹਿ ਕਬੀਰ ॥	ਗਉ ਕਬ, ਥਿਤੀ, ੧੬ : ੪	੩੪੪
ਸੁਖ ਸਾਗਰ ਮੇਰੇ ਗੁਰ ਗੋਪਾਲਾ ॥	ਮਾਝ ੫, ੩੭, ੪ : ੨	੧੦੫
ਸੁਖ ਸਾਗਰੁ ਅੰਮ੍ਰਿਤੁ ਹਰਿ ਨਾਉ ॥	ਮਾਰੂ ੪, ੭, ੨ : ੧	੯੯੭
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥	ਸੋਰ ਰਵਿ, ੪, ੧ : ੧	੬੫੮
ਸੁਖ ਸਾਗਰੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥	ਸਿਰੀ ੩, ੪੦, ੧ : ੧	੨੯
ਸੁਖ ਸਾਗਰੁ ਗੁਰੁ ਪਾਇਆ ॥	ਸੋਰ ੫, ੬੬, ੧ : ੩	੬੨੬
ਸੁਖ ਸਾਗਰੁ ਪਾਇਅਉ ਦਿੰਤੁ ਹਰਿ ਮਗਿ ਨ ਹੁਟੈ ॥	ਸਵ ੪, ਕਲ੍ਹ, ੬ : ੩	੧੩੯੭
ਸੁਖ ਸਾਗਰੋ ਪਾਇਆ ਸਹਜ ਸੁਭਾਇਆ ਜਨਮ ਮਰਨ ਦੁਖ ਹਾਰੇ ॥	ਕੇਦਾ ੫, ਛੰਤ ੧, ੪ : ੫	੧੧੨੨
ਸੁਖ ਸਾਂਤਿ ਸਹਜ ਆਨਦ ਭਏ ਪੂਰਨ ਭਈ ਸੇਵ ॥	ਬਿਲਾ ੫, ੮੦, ੧*: ੨	੮੧੯
ਸੁਖ ਸਾਂਦਿ ਘਰਿ ਆਇਆ ॥	ਸੋਰ ੫, ੮੪, ੧ : ੧	੬੨੯

ਸੁਖ ਸੀਗਾਰ ਬਿਖਿਆ ਕੇ ਫੀਕੇ ਤਜਿ ਛੋਡੇ ਮੇਰੀ ਮਾਇ ॥	ਆਸਾ ੫, ਬਿਰ ੩, ੪ : ੧	-	੪੩੧
ਸੁਖ ਸੀਤਲ ਸਰਧਾ ਸਭ ਪੂਰੀ ਹੋਏ ਸੰਤ ਸਹਾਈ ॥	ਮਾਰੂ ੫, ੬, ੩ : ੧	-	੧੦੦੦
ਸੁਖ ਸੇਵਾ ਅੰਦਰਿ ਰਖਿਐ ਆਪਣੀ ਨਦਰਿ ਕਰਹਿ ਨਿਸਤਾਰਿ ਜੀਉ ॥	ਸਿਰੀ ੧, ਅਸ ੨੯, ੧੨ : ੩	-	੭੨
ਸੁਖ ਸੋਹਿਲੜਾ ਹਰਿ ਧਿਆਵਹੁ ॥	ਸੂਹੀ ੩, ਛੰਤ ੧, ੧ : ੧	-	੭੬੭
ਸੁਖ ਸੋਹਿਲੜੇ ਹਰਿ ਗਾਵਣ ਲਾਗੇ ॥	ਆਸਾ ੫, ਛੰਤ ੧੦, ੪ : ੧	-	੪੫੯
ਸੁਖਹ ਸਮੂਹ ਭਇਆ ਗਇਆ ਵਿਜੋਗੋ ਰਾਮ ॥	ਬਿਲਾ ੫, ਛੰਤ ੧, ੩ : ੨	-	੮੪੬
ਸੁਖਹਿ ਸਮਾਈਐ ਮੇਰੇ ਮਨਾ ॥	ਆਸਾ ੫, ੧੬੦, ੧*: ੫	-	੪੧੦
ਸੁਖਹੁ ਉਠੇ ਰੋਗ ਪਾਪ ਕਮਾਇਆ ॥	ਮਾਝ ੧, ਵਾਰ, ੪ : ੪	-	੧੩੯
ਸੁਖ ਕਉ ਮਾਗੈ ਸਭੁ ਕੋ ਦੂਖੁ ਨ ਮਾਗੈ ਕੋਇ ॥	ਸਿਰੀ ੧, ਅਸ ੭, ੫ : ੧	-	੫੭
ਸੁਖ ਕਾ ਨਾਮੁ ਨਿਧਾਨੁ ਗੁਰਮੁਖਿ ਗਾਵਿਆ ॥	ਆਸਾ ੫, ੧੧੧, ੩ : ੨	-	੩੯੮
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥	ਆਸਾ ੯, ੧, ੧ : ੧	-	੪੧੧
ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥	ਮਾਰੂ ੫, ਵਾਰ ੧੩ ਸ, ੫, ੩ : ੨	-	੧੦੯੮
ਸੁਖ ਜੀਵਣੁ ਤਿਸੁ ਆਖੀਐ ਜਿਸੁ ਗੁਰਮੁਖਿ ਵਸਿਆ ਸੋਇ ॥	ਸਿਰੀ ੧, ਅਸ ੧੫, ੬ : ੨	-	੬੩
ਸੁਖ ਥੋੜੇ ਦੁਖ ਅਗਲੇ ਦੂਖੇ ਦੂਖਿ ਵਿਹਾਇ ॥	ਮਾਰੂ ੧, ੧, ੨ : ੨	-	੯੮੯
ਸੁਖਦਾਈ ਜੀਅਨ ਕੋ ਦਾਤਾ ਅੰਮ੍ਰਿਤੁ ਜਾ ਕੀ ਬੈਣੀ ॥	ਦੇਵ ੫, ੯, ੧*: ੨	-	੫੩੦
ਸੁਖਦਾਈ ਪਵਨੁ ਪਾਵਕੁ ਅਮੁਲਾ ॥	ਗਉ ੫, ਸੁਖ ੪, ੨ : ੪	-	੨੬੭
ਸੁਖਦਾਈ ਪੂਰਨ ਪਰਮੇਸੁਰ ਕਰਿ ਕਿਰਪਾ ਰਾਖਹੁ ਮਾਨ ॥	ਕੇਦਾ ੫, ੩, ੧ : ੧	-	੧੧੧੯
ਸੁਖਦਾਈ ਪੂਰਨ ਪ੍ਰਭੁ ਕਰਤਾ ਮੇਰੀ ਬਹੁਤੁ ਇਆਨਪ ਜਰਤ ॥	ਦੇਵ ੫, ੩, ੨ : ੧	-	੫੨੯
ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥	ਮਾਝ ੩, ਅਸ ੨੨, ੧ : ੩	-	੧੨੨
ਸੁਖਦਾਤਾ ਸੇਵੇ ਨਿਰਮਲੁ ਹੋਇ ॥	ਪ੍ਰਭਾ ੧, ਅਸ ੨, ੬ : ੪	-	੧੩੪੩
ਸੁਖਦਾਤਾ ਹਰਿ ਏਕੁ ਹੈ ਹੋਰ ਥੈ ਸੁਖੁ ਨ ਪਾਹਿ ॥	ਭੈਰ ੩, ੧੭, ੩ : ੧	-	੧੧੩੨
ਸੁਖਦਾਤਾ ਗੁਰੁ ਸੇਵੀਐ ਸਭਿ ਅਵਗਣ ਕਢੈ ਧੋਇ ॥	ਸਿਰੀ ੫, ੭੫, ੨ : ੪	-	੪੩
ਸੁਖਦਾਤਾ ਜਪਦੇ ਨੀਤ ਨੀਤਿ ॥	ਬਸੰ ੫, ੧੬, ੪ : ੨	-	੧੧੯੪
ਸੁਖਦਾਤਾ ਤੇਰੈ ਮਨਿ ਵਸੈ ਹਉਮੈ ਜਾਇ ਅਭਿਮਾਨੁ ॥	ਬਿਲਾ ੪, ਵਾਰ ੬ ਸ, ੩, ੨ : ੨	-	੮੫੧
ਸੁਖਦਾਤਾ ਦੁਖ ਭੰਜਨਹਾਰਾ ॥	ਮਾਝ ੫, ੪੧, ੨ : ੧	-	੧੦੬
ਸੁਖਦਾਤਾ ਦੁਖ ਭੰਜਨਹਾਰਾ ਗਾਉ ਕੀਰਤਨੁ ਪੂਰਨ ਗਿਆਨੁ ॥	ਨਟ ੫, ੮, ੧ : ੧	-	੯੭੯
ਸੁਖਦਾਈ ਦੂਖ ਬਿਡਾਰਨ ਹਰੀਆ ॥	ਮਾਝ ੫, ੨੨, ੧ : ੨	-	੧੦੦
ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥	ਸਿਰੀ ੧, ਅਸ ੧੦, ੩ : ੩	-	੫੯
ਸੁਖਦਾਤਾ ਦੁਖੁ ਮੇਟਣਹਾਰਾ ॥	ਪ੍ਰਭਾ ੧, ਅਸ ੨, ੮ : ੧	-	੧੩੪੩
ਸੁਖਦਾਤਾ ਪਾਇਆ ਮੋਹੁ ਚੁਕਾਇਆ ਅਨਦਿਨੁ ਨਾਮੁ ਸਮ੍ਾਲੇ ॥	ਸੂਹੀ ੩, ਛੰਤ ੫, ੩ : ੪	-	੭੭੧
ਸੁਖਦਾਤਾ ਪ੍ਰਭੁ ਰਹਿਓ ਸਮਾਇ ॥	ਬਸੰ ੫, ੫, ੪ : ੨	-	੧੧੮੧
ਸੁਖਦਾਤਾ ਭੈ ਭੰਜਨੋ ਤਿਸੁ ਆਗੈ ਕਰਿ ਅਰਦਾਸਿ ॥	ਸਿਰੀ ੫, ੭੭, ੩ : ੨	-	੪੪
ਸੁਖਦਾਤਾ ਵਿਸਰਿਆ ਅਗਮ ਅਪਾਰਾ ॥	ਮਾਝ ੩, ਅਸ ੧੫, ੬ : ੨	-	੧੧੮
ਸੁਖਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਦ ਬਲਿ ਜਾਈਐ ॥	ਦੇਵ ੫, ੧, ੨ : ੨	-	੫੨੮
ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖੁ ਹੋਇ ॥	ਸਿਰੀ ੧, ਅਸ ੭, ੫ : ੩	-	੫੭
ਸੁਖ ਦੁਖ ਸਮ ਕਰਿ ਨਾਮੁ ਨ ਛੋਡਉ ਆਪੇ ਬਖਸਿ ਮਿਲਾਵਣਹਾਰਾ ॥	ਆਸਾ ੧, ਅਸ ੯, ੧*: ੨	-	੪੧੬
ਸੁਖ ਦੁਖ ਹੀ ਤੇ ਅਮਰੁ ਅਤੀਤਾ ਗੁਰਮੁਖਿ ਨਿਜ ਘਰੁ ਪਾਇਦਾ ॥	ਮਾਰੂ ੧, ਸੋਲਾ ੧੭, ੯ : ੩	-	੧੦੩੭
ਸੁਖ ਦੁਖ ਹੀ ਤੇ ਗੁਰ ਸਬਦਿ ਅਤੀਤਾ ॥	ਬਸੰ ੧, ਅਸ ੪, ੮ : ੩	-	੧੧੮੯
ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥	ਪ੍ਰਭਾ ੧, ਅਸ ੭, ੨ : ੨	-	੧੩੪੫
ਸੁਖ ਦੁਖ ਦਾਤਾ ਗੁਰੁ ਮਿਲੈ ਕਹੁ ਨਾਨਕ ਸਿਫਤਿ ਸਮਾਇ ॥	ਸੋਰ ੧, ੭, ੪ : ੨	-	੫੯੭
ਸੁਖ ਦੁਖ ਦਾਤਾ ਮਨਿ ਵਸੈ ਤਿਤੁ ਤਨਿ ਕੈਸੀ ਭੁਖ ਜੀਉ ॥	ਸੂਹੀ ੧, ਅਸ ੨, ੪ : ੩	-	੭੫੧
ਸੁਖ ਦੁਖੀਆ ਮਨਿ ਮੋਹ ਵਿਣਾਸੁ ॥	ਗਉ ੧, ੬, ੩ : ੨	-	੧੫੨
ਸੁਖਦੇਉ ਪਰੀਖ੍ਹਤੁ ਗੁਣ ਰਵੈ ਗੋਤਮ ਰਿਖਿ ਜਸੁ ਗਾਇਓ ॥	ਸਵ ੧, ਕਲ੍ਹ, ੮ : ੫	-	੧੩੯੦
ਸੁਖ ਨਿਧਾਨ ਹਰਿ ਅਲਖ ਸੁਆਮੀ ॥	ਗਉ ੫, ੯੪, ੪ : ੨	-	੧੮੪
ਸੁਖ ਨਿਧਾਨ ਨਾਨਕ ਪ੍ਰਭੁ ਮੇਰਾ ਸਾਧਸੰਗਿ ਧਨ ਮਾਲ ॥	ਸਾਰ ੫, ੯੨, ੨ : ੨	-	੧੨੨੨
ਸੁਖ ਨਿਧਾਨ ਨਾਮੁ ਪ੍ਰਭ ਤੁਮਰਾ ਏਹੁ ਅਬਿਨਾਸੀ ਮੰਤ੍ਰੁ ਲੀਓ ॥	ਆਸਾ ੫, ੪੭, ੩ : ੧	-	੩੮੨
ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥	ਬਿਲਾ ੫, ੩, ੧ : ੧	-	੮੦੧

ਸੁਖ ਨਿਧਾਨੁ ਪ੍ਰਭੁ ਏਕੁ ਹੈ ਅਬਿਨਾਸੀ ਸੁਣਿਆ ॥	ਗਉ ੫, ਵਾਰ, ੭ : ੧	-	੩੧੯
ਸੁਖ ਨਿਧਾਨੁ ਮਿਲਿਆ ਦੂਖ ਹਰਿਆ ਕ੍ਰਿਪਾ ਕਰਿ ਪ੍ਰਭਿ ਰਾਖਿਆ ॥	ਰਾਮ ੫, ਛੰਤ ੩, ੨ : ੩	-	੯੨੫
ਸੁਖ ਪਾਏ ਦੁਖ ਬਿਨਸਿਆ ਥਾਉ ॥	ਆਸਾ ੫, ੩੨, ੧ : ੨	-	੩੭੮
ਸੁਖ ਪਾਵਹਿ ਤਿਸ ਕੇ ਗੁਣ ਗਾਉ ॥	ਭੈਰ ੫, ੩੮, ੩ : ੪	-	੧੧੪੬
ਸੁਖ ਬਿਸ੍ਰਾਮੁ ਪਾਇਆ ਗੁਣ ਗਾਇ ॥	ਗਉ ੫, ੧੧੯, ੧*: ੧	-	੧੮੯
ਸੁਖ ਮੰਗਲ ਆਨੰਦ ਹਰਿ ਹਰਿ ਪ੍ਰਭ ਚਰਨ ਅੰਮ੍ਰਿਤ ਸਾਰੁ ॥	ਕੇਦਾ ੫, ੧੨, ੨ : ੧	-	੧੧੨੧
ਸੁਖ ਮਨ ਅੰਤਰਿ ਸਹਜਿ ਸਮਾਣੀ ॥	ਧਨਾ ੩, ੧, ੨ : ੪	-	੬੬੩
ਸੁਖਮਨ ਕੈ ਘਰਿ ਰਾਗੁ ਸੁਨਿ ਸੁੰਨਿ ਮੰਡਲਿ ਲਿਵ ਲਾਇ ॥	ਮਲਾ ੧, ਵਾਰ ੨੭ ਸ, ੧, ੧ : ੫	-	੧੨੯੧
ਸੁਖਮਨ ਨਾਰਿ ਸਹਜ ਸਮਾਨੀ ਪੀਵੈ ਪੀਵਨਹਾਰਾ ॥	ਰਾਮ ਕਬ, ੨, ੧ : ੨	-	੯੬੯
ਸੁਖਮਨਾ ਇੜਾ ਪਿੰਗੁਲਾ ਬੂਝੈ ਜਾ ਆਪੇ ਅਲਖੁ ਲਖਾਏ ॥	ਰਾਮ ੧, ਸਿਗੋ, ੬੦ : ੫	-	੯੪੪
ਸੁਖਮਨੀ ਸਹਜ ਗੋਬਿੰਦ ਗੁਨ ਨਾਮ ॥	ਗਉ ੫, ਸੁਖ ੨੪, ੫ : ੩	-	੨੯੫
ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮੁ ॥	ਗਉ ੫, ਸੁਖ ੧, ੧*: ੧	-	੨੬੨
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥	ਸੋਰ ੯, ੧੨, ੧ : ੧	-	੬੩੪
ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥	ਸਲੋ ੯, ੩੨ : ੧	-	੧੪੨੮
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥	ਸਵ ੩, ਜਾਲ, ੧੧ : ੫	-	੧੩੯੪
ਸੁਖਵੰਤੀ ਸਾ ਨਾਰਿ ਸੋਭਾ ਪੂਰਿ ਬਣਾ ॥	ਆਸਾ ੫, ਛੰਤ ੭, ੨ : ੨	-	੪੫੭
ਸੁਖਾ ਸਿਰਿ ਸਦਾ ਸੁਖੁ ਹੋਇ ਜਾ ਵਿਚਹੁ ਆਪੁ ਗਵਾਇ ॥	ਵਡ ੪, ਵਾਰ ੬ ਸ, ੩, ੨ : ੫	-	੫੮੮
ਸੁਖਾ ਕੀ ਮਿਤਿ ਕਿਆ ਗਣੀ ਜਾ ਸਿਮਰੀ ਗੋਵਿੰਦੁ ॥	ਸਿਰੀ ੫, ੮੮, ੨ : ੧	-	੪੮
ਸੁਖਿ ਸਹਜਿ ਆਵੈ ਸਾਚ ਭਾਵੈ ਸਾਚ ਕੀ ਮਤਿ ਕਿਉ ਟਲੈ ॥	ਸੂਹੀ ੧, ਛੰਤ ੫, ੧ : ੩	-	੭੬੬
ਸੁਖਿ ਸਹਜਿ ਮਿਲੀਜੈ ਰੋਸੁ ਨ ਕੀਜੈ ਗਰਬੁ ਨਿਵਾਰਿ ਸਮਾਣੀ ॥	ਤੁਖਾ ੧, ਛੰਤ ੪, ੪ : ੩	-	੧੧੧੨
ਸੁਖਿ ਸਵੰਧਿ ਸੋਹਾਗਣੀ ਪਿਰੁ ਪਾਇਆ ਗੁਣਤਾਸੁ ॥	ਮਾਰੂ ੧, ਅਸ ੯, ੩ : ੨	-	੧੦੧੪
ਸੁਖਿ ਸਾਂਦਿ ਫਿਰਿ ਆਏ ॥	ਸੋਰ ੫, ੮੮, ੨ : ੨	-	੬੩੦
ਸੁਖਿ ਸੋਇਓ ਅਰੁ ਸਹਜਿ ਸਮਾਇਓ ਸਹਸਾ ਗੁਰਹਿ ਗਵਾਏ ॥	ਸਾਰ ੫, ੮, ੧ : ੧	-	੧੨੦੪
ਸੁਖਿ ਬੈਸਹੁ ਸੰਤ ਸਜਨ ਪਰਵਾਰੁ ॥	ਗਉ ੫, ੯੬, ੪ : ੧	-	੧੮੫
ਸੁਖਿ ਰੈਣਿ ਵਿਹਾਣੀ ਸਹਜਿ ਸੁਭਾਇ ॥	ਆਸਾ ੫, ੧੭, ੪ : ੨	-	੩੭੫
ਸੁਖੀਅਨ ਮਹਿ ਸੁਖੀਆ ਤੂੰ ਕਹੀਅਹਿ ਦਾਤਨ ਸਿਰਿ ਦਾਤਾ ॥	ਗੂਜ ੫, ਅਸ ੧, ੨ : ੧	-	੫੦੭
ਸੁਖੀਏ ਕਉ ਪੇਖੈ ਸਭ ਸੁਖੀਆ ਰੋਗੀ ਕੈ ਭਾਣੈ ਸਭ ਰੋਗੀ ॥	ਸੋਰ ੫, ੬, ੧ : ੧	-	੬੧੦
ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ ॥	ਕਾਨ ੫, ੧੭, ੪ : ੨	-	੧੩੦੧
ਸੁਖੀ ਬਸੈ ਮਸਕੀਨੀਆ ਆਪੁ ਨਿਵਾਰਿ ਤਲੇ ॥	ਗਉ ੫, ਸੁਖ ੧੨, ੧੨ ਸ: ੧	-	੨੭੮
ਸੁਖੁ ਆਇਓ ਭੈ ਭਰਮ ਬਿਨਾਸੇ ਕ੍ਰਿਪਾਲ ਹੂਏ ਪ੍ਰਭ ਜਬਹੂ ॥	ਦੇਵ ੫, ੪, ੨ : ੧	-	੫੨੯
ਸੁਖੁ ਸਹਜੇ ਜਪਿ ਰਿਦੈ ਮੁਰਾਰਿ ॥	ਗਉ ੧, ਅਸ ੩, ੫ : ੩	-	੨੨੨
ਸੁਖੁ ਸੀਗਾਰੁ ਸਤਿਗੁਰੂ ਦਿਖਾਇਆ ਨਾਮਿ ਵਡੀ ਵਡਿਆਈ ॥	ਪ੍ਰਭਾ ੩, ੧, ੩ : ੧	-	੧੩੩੩
ਸੁਖੁ ਸੁਪਨੈ ਨਹੀ ਤਨ ਮਹਿ ਰੋਗ ॥	ਗਉ ੫, ਅਸ ੧੦, ੩ : ੨	-	੨੪੦
ਸੁਖੁ ਹੋਵੈ ਸੇਵ ਕਮਾਣੀਆ ॥	ਸਿਰੀ ੧, ੩੩, ੩ : ੨	-	੨੫
ਸੁਖੁ ਦੁਖੁ ਸਮ ਕਰਿ ਨਾਮੁ ਅਧਾਰਾ ॥	ਰਾਮ ੧, ਸਿਗੋ, ੪੯ : ੩	-	੯੪੩
ਸੁਖੁ ਦੁਖੁ ਜਿਹ ਪਰਸੈ ਨਹੀ ਲੋਭੁ ਮੋਹੁ ਅਭਿਮਾਨੁ ॥	ਸਲੋ ੯, ੧੩ : ੧	-	੧੪੨੭
ਸੁਖੁ ਦੁਖੁ ਤੇਰੀ ਆਗਿਆ ਪਿਆਰੇ ਦੂਜੀ ਨਾਹੀ ਜਾਇ ॥	ਆਸਾ ੫, ਬਿਰ ੫, ੩ : ੧	-	੪੩੨
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥	ਮਾਝ ੧, ਵਾਰ ੨੪ ਸ, ੧, ੨ : ੨	-	੧੪੯
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥	ਗਉ ੯, ੧, ੧ : ੧	-	੨੧੯
ਸੁਖੁ ਦੁਖੁ ਪੁਰਬ ਜਨਮ ਕੇ ਕੀਏ ॥	ਮਾਰੂ ੧, ਸੋਲਾ ੧੦, ੧੪ : ੧	-	੧੦੩੦
ਸੁਖੁ ਦੁਖੁ ਰਹਤ ਸਦਾ ਨਿਰਲੇਪੀ ਜਾ ਕਉ ਕਹਤ ਗੁਸਾਈ ॥	ਸੋਰ ੯, ੫, ੩ : ੧	-	੬੩੨
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥	ਗਉ ੪, ਵਾਰ, ੧੨ : ੪	-	੩੦੬
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥	ਗਉ ੪, ਵਾਰ, ੫, ੩੧ : ੪	-	੩੧੬
ਸੁਖੁ ਨ ਪਾਇਨਿ੍ ਮੂਲਿ ਨਾਮ ਵਿਹੂਣਿਆ ॥	ਸੂਹੀ ੫, ਅਸ ੫, ੨ : ੨	-	੭੬੧
ਸੁਖੁ ਨਾਹੀ ਪੇਖੇ ਨਿਰਤਿ ਨਾਟੇ ॥	ਭੈਰ ੫, ੪੧, ੧ : ੨	-	੧੧੪੭
ਸੁਖੁ ਨਾਹੀ ਫੁਨਿ ਦੂਐ ਤੀਐ ॥	ਮਾਝ ੩, ਅਸ ੩, ੭ : ੨	-	੧੧੧
ਸੁਖੁ ਨਾਹੀ ਬਹੁਤੈ ਧਨਿ ਖਾਟੇ ॥	ਭੈਰ ੫, ੪੧, ੧ : ੧	-	੧੧੪੭

ਸੁਖੁ ਨਾਹੀ ਬਹੁ ਦੇਸ ਕਮਾਏ ॥	ਭੈਰ ੫, ੪੧; ੧ : ੩	੧੧੪੭
ਸੁਖੁ ਨਾਹੀ ਬਿਨੁ ਨਾਮ ਧਿਆਏ ॥	ਭੈਰ ੫, ੩੩, ੨ : ੩	੧੧੪੫
ਸੁਖੁ ਨਾਹੀ ਰੇ ਹਰਿ ਭਗਤਿ ਬਿਨਾ ॥	ਗਉ ੫, ੧੩੯*, ੧*: ੧	੨੧੦
ਸੁਖੁ ਨਾਨਕ ਸੰਤਨ ਕੀ ਸੇਵਾ ਚਰਣ ਸੰਤ ਧੋਇ ਪੀਵਨਾ ॥	ਮਾਰੂ ੫, ਅਸ ੬, ੮ : ੧	੧੦੧੯
ਸੁਖੁ ਨਾਨਕ ਸਰਣੀ ਪਾਇਆ ॥	ਸੋਰ ੫, ੫੯, ੪ : ੪	੬੨੩
ਸੁਖੁ ਨਾਨਕ ਪੂਰਾ ਗੁਰੁ ਮਿਲੇ ॥	ਬਸੰ ੫, ੪, ੪ : ੪	੧੧੮੧
ਸੁਖੁ ਪਲਰਿ ਤਿਆਗਿ ਮਹਾ ਦੁਖੁ ਪਾਵੈ ॥	ਮਾਰੂ ੩, ਸੋਲਾ ੧੬, ੭ : ੨	੧੦੬੦
ਸੁਖੁ ਪਾਇਓ ਦੁਖੁ ਦੂਰਿ ਪਰਾਇਓ ਬਨਿ ਆਈ ਪ੍ਰਭ ਤੋਹੰ ॥	ਸਾਰ ੫, ੩੭, ੧ : ੨	੧੨੧੧
ਸੁਖੁ ਪਾਇਆ ਸਹਜ ਧੁਨਿ ਉਪਜੀ ਰੋਗਾ ਘਾਣਿ ਮਿਟਾਈ ॥	ਸੋਰ ੫, ੪੧, ੧*: ੨	੬੧੯
ਸੁਖੁ ਪਾਇਆ ਸਤਿਗੁਰੂ ਮਨਾਇ ॥	ਭੈਰ ੫, ੨੩, ੧*: ੧	੧੧੪੧
ਸੁਖੁ ਪਾਇਆ ਹਰਿ ਸਾਧਸੰਗਿ ਸਿਮਰਤ ਗੁਣਤਾਸ ॥	ਬਿਲਾ ੫, ੭੮, ੧*: ੨	੮੧੯
ਸੁਖੁ ਪਾਇਆ ਜਨ ਪਰਸਾਦਿ ਦੁਖੁ ਸਭੁ ਮੇਟਿਆ ॥	ਆਸਾ ੫, ੧੦੮, ੧*: ੨	੩੯੭
ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥	ਕਾਨ ੫, ੧੦, ੧ : ੨	੧੩੦੦
ਸੁਖੁ ਪਾਇਆ ਫਿਰਿ ਦੂਖੁ ਨ ਹੋਇ ॥	ਮਾਰੂ ੫, ੯, ੨ : ੪	੧੦੦੧
ਸੁਖੁ ਪਾਇਆ ਲਗਿ ਦਾਸਹ ਪਾਇ ॥	ਗਉ ੫, ੧੧੦*, ੩ : ੨	੨੦੨
ਸੁਖੁ ਪਾਵਹਿ ਸਾਚੈ ਦਰਬਾਰਿ ॥	ਗਉ ੫, ੧੦੧, ੪ : ੨	੧੮੬
ਸੁਖੁ ਪਾਵਹਿ ਹਰਿ ਦੁਆਰ ਪਰਾਨੀ ॥	ਗਉ ੫, ੧੨੦, ੧*: ੨	੨੦੦
ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ ॥	ਗਉ ੫, ਬਾਅ, ੩੦ : ੪	੨੫੬
ਸੁਖੁ ਪਾਵਹੁ ਮੇਰੇ ਭਾਈ ਮੀਤ ॥	ਗਉ ੫, ੯੭, ੧ : ੪	੧੮੫
ਸੁਖੁ ਪ੍ਰਭ ਸਿਮਰਨ ਕਾ ਅੰਤੁ ਨ ਪਾਰ ॥	ਗਉ ੫, ਸੁਖ ੧, ੭ : ੮	੨੬੩
ਸੁਖੁ ਪ੍ਰਿਅ ਸੁਹਾਗ ਪਲਕ ਰਾਤ ॥	ਕਾਨ ੫, ੪੨, ੧*: ੨	੧੩੦੬
ਸੁਖੁ ਭੁੰਚਹੁ ਮੇਰੇ ਭਾਈ ॥	ਸੋਰ ੫, ੯੨, ੨ : ੪	੬੩੧
ਸੁਖੁ ਮਾਂਗਤ ਦੁਖੁ ਆਗਲ ਹੋਇ ॥	ਗਉ ੧, ਅਸ ੪, ੩ : ੧	੨੨੨
ਸੁਖੁ ਮਾਂਗਤ ਦੁਖੁ ਆਗੈ ਆਵੈ ॥	ਗਉ ਕਬ, ਅਸ ੩੬, ੧ : ੧	੩੩੦
ਸੁਖੁ ਮਾਣਹਿ ਸੁਖੁ ਪੈਨਣਾ ਸੁਖੇ ਸੁਖਿ ਵਿਹਾਇ ॥	ਸਿਰੀ ੪, ਵਾਰ ੯ ਸ, ੩, ੧ : ੭	੮੫
ਸੁਖੁ ਮਾਨੈ ਭੇਟੈ ਗੁਰ ਪੀਰੁ ॥	ਆਸਾ ੧, ਅਸ ੩, ੫ : ੩	੪੧੩
ਸੁਖੇਣ ਬੈਣ ਰਤਨੰ ਰਚਨੰ ਕਸੁੰਭ ਰੰਗਣਃ ॥	ਗਾਥਾ ੫, ੨੪ : ੧	੧੩੬੧
ਸੁਖੈ ਏਹੁ ਬਿਬੇਕੁ ਹੈ ਅੰਤਰੁ ਨਿਰਮਲੁ ਹੋਇ ॥	ਰਾਮ ੩, ਵਾਰ ੧ ਸ, ੩, ੩ : ੨	੯੪੭
ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ ॥	ਸਿਰੀ ੧, ਅਸ ੭, ੫ : ੨	੫੭
ਸੁਖੋ ਸੁਖੁ ਪਾਹੀ ॥	ਆਸਾ ੫, ੧੪੩, ੩ : ੨	੪੦੭
ਸੁਘੜ ਸਰੂਪ ਦਇਆਲ ਮੁਰਾਰੇ ॥	ਸੂਹੀ ੫, ੪, ੧*: ੨	੭੩੭
ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ ॥	ਰਾਮ ੫, ਛੰਤ ੧, ੩ : ੩	੯੨੪
ਸੁਘੜੁ ਸੁਜਾਣੁ ਸਰੂਪੁ ਤੂ ਸਭ ਮਹਿ ਵਰਤੰਤਾ ॥	ਮਾਰੂ ੫, ਵਾਰ, ੪ : ੧	੧੦੯੫
ਸੁਚਾ ਹੋਇ ਕੈ ਜੇਵਿਆ ਲਗਾ ਪੜਣਿ ਸਲੋਕੁ ॥	ਆਸਾ ੧, ਵਾਰ ੧੯ ਸ, ੧, ੧ : ੩	੪੭੩
ਸੁਚਿ ਹੋਵੈ ਤਾ ਸਚੁ ਪਾਈਐ ॥	ਆਸਾ ੧, ਵਾਰ ੧੬ ਸ, ੧, ੨ : ੨੧	੪੭੨
ਸੁਚੇ ਅਗੈ ਰਖਿਓਨੁ ਕੋਇ ਨ ਭਿਟਿਓ ਜਾਇ ॥	ਆਸਾ ੧, ਵਾਰ ੧੯ ਸ, ੧, ੧ : ੨	੪੭੩
ਸੁੰਞੀ ਦੇਹ ਡਰਾਵਣੀ ਜਾ ਜੀਉ ਵਿਚਹੁ ਜਾਇ ॥	ਸਿਰੀ ੧, ੧੪, ੧ : ੧	੧੯
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਉ ॥	ਸੂਹੀ ੩, ਵਾਰ ੧੬ ਸ, ੧, ੧ : ੨	੭੯੦
ਸੁੰਞੇ ਘਰ ਕਾ ਪਾਹੁਣਾ ਜਿਉ ਆਇਆ ਤਿਉ ਜਾਇ ॥	ਸਿਰੀ ੩, ੫੪, ੩ : ੩	੩੪
ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥	ਸਿਰੀ ੧, ੫, ੨ : ੨	੧੬
ਸੁਣਤੇ ਪੁਨੀਤ ਕਹਤੇ ਪਵਿਤੁ ਸਤਿਗੁਰੁ ਰਹਿਆ ਭਰਪੂਰੇ ॥	ਰਾਮ ੩, ਅਨੰ, ੪੦ : ੫	੯੨੨
ਸੁਣਿ ਉਪਦੇਸੁ ਸਤਿਗੁਰ ਪਹਿ ਆਇਆ ॥	ਆਸਾ ੫, ੪, ੪ : ੧	੩੭੧
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰਿ ॥	ਵਡ ੩, ਅਲਾ ੨, ੧ : ੧	੫੮੩
ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ ॥	ਵਡ ੩, ਅਲਾ ੨, ੧ : ੬	੫੮੩
ਸੁਣਿਆ ਮੰਨਿਆ ਮਨਿ ਕੀਤਾ ਭਾਉ ॥	ਜਪੁ ੧, ੨੧ : ੩	੪
ਸੁਣਿਐ ਅਠਸਠਿ ਕਾ ਇਸਨਾਨੁ ॥	ਜਪੁ ੧, ੧੦ : ੨	੩
ਸੁਣਿਐ ਅੰਧੇ ਪਾਵਹਿ ਰਾਹੁ ॥	ਜਪੁ ੧, ੧੧ : ੩	੩

ਸੁਣਿਐ ਈਸਰੁ ਬਰਮਾ ਇੰਦੁ ॥	ਜਪੁ ੧, ੯ : ੧	-	੨
ਸੁਣਿਐ ਸਤੁ ਸੰਤੋਖੁ ਗਿਆਨੁ ॥	ਜਪੁ ੧, ੧੦ : ੧	-	੩
ਸੁਣਿਐ ਸਰਾ ਗੁਣਾ ਕੇ ਗਾਹ ॥	ਜਪੁ ੧, ੧੧ : ੧	-	੩
ਸੁਣਿਐ ਸਾਸਤ ਸਿਮ੍ਰਿਤਿ ਵੇਦ ॥	ਜਪੁ ੧, ੯ : ੪	-	੨
ਸੁਣਿਐ ਸਿਧ ਪੀਰ ਸੁਰਿ ਨਾਥ ॥	ਜਪੁ ੧, ੮ : ੧	-	੨
ਸੁਣਿਐ ਸੇਖ ਪੀਰ ਪਾਤਿਸਾਹ ॥	ਜਪੁ ੧, ੧੧ : ੨	-	੩
ਸੁਣਿਐ ਹਾਥ ਹੋਵੈ ਅਸਗਾਹੁ ॥	ਜਪੁ ੧, ੧੧ : ੪	-	੩
ਸੁਣਿਐ ਜੋਗ ਜੁਗਤਿ ਤਨਿ ਭੇਦ ॥	ਜਪੁ ੧, ੯ : ੩	-	੨
ਸੁਣਿਐ ਦੀਪ ਲੋਅ ਪਾਤਾਲ ॥	ਜਪੁ ੧, ੮ : ੩	-	੨
ਸੁਣਿਐ ਦੂਖ ਪਾਪ ਕਾ ਨਾਸੁ ॥	ਜਪੁ ੧, ੮ : ੬	-	੨
ਸੁਣਿਐ ਦੂਖ ਪਾਪ ਕਾ ਨਾਸੁ ॥	ਜਪੁ ੧, ੯ : ੬	-	੩
ਸੁਣਿਐ ਦੂਖ ਪਾਪ ਕਾ ਨਾਸੁ ॥	ਜਪੁ ੧, ੧੦ : ੬	-	੩
ਸੁਣਿਐ ਦੂਖ ਪਾਪ ਕਾ ਨਾਸੁ ॥	ਜਪੁ ੧, ੧੧ : ੬	-	੩
ਸੁਣਿਐ ਧਰਤਿ ਧਵਲ ਆਕਾਸ ॥	ਜਪੁ ੧, ੮ : ੨	-	੨
ਸੁਣਿਐ ਪੜਿ ਪੜਿ ਪਾਵਹਿ ਮਾਨੁ ॥	ਜਪੁ ੧, ੧੦ : ੩	-	੩
ਸੁਣਿਐ ਪੋਹਿ ਨ ਸਕੈ ਕਾਲੁ ॥	ਜਪੁ ੧, ੮ : ੪	-	੨
ਸੁਣਿਐ ਮੁਖਿ ਸਾਲਾਹਣ ਮੰਦੁ ॥	ਜਪੁ ੧, ੯ : ੨	-	੨
ਸੁਣਿਐ ਲਾਗੈ ਸਹਜਿ ਧਿਆਨੁ ॥	ਜਪੁ ੧, ੧੦ : ੪	-	੩
ਸੁਣਿ ਸਹ ਕੀ ਇਕ ਬਾਤ ਸੁਹੇਲੀ ॥	ਮਾਰੂ ੧, ੫, ੧ : ੨	-	੯੯੦
ਸੁਣਿ ਸਖੀਅ ਸਹੇਲੜੀਹੋ ਮਿਲਿ ਮੰਗਲੁ ਗਾਵਹ ਰਾਮ ॥	ਬਿਲਾ ੫, ਛੰਤ ੨, ੨ : ੧	-	੮੪੬
ਸੁਣਿ ਸਖੀਏ ਇਹ ਭਲੀ ਬਿਨੰਤੀ ਏਹੁ ਮਤਾਂਤੁ ਪਕਾਈਐ ॥	ਗਉ ੫, ਛੰਤ ੪, ੨ : ੧	-	੨੪੯
ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥	ਗਉ ੫, ਛੰਤ ੪, ੧ : ੧	-	੨੪੯
ਸੁਣਿ ਸਖੀਏ ਮੇਰੀ ਨੀਦ ਭਲੀ ਮੈ ਆਪਨੜਾ ਪਿਰੁ ਮਿਲਿਆ ॥	ਗਉ ੫, ਛੰਤ ੪, ੪ : ੨	-	੨੪੯
ਸੁਣਿ ਸਖੀ ਸਹੇਲੀ ਸਾਚਿ ਸੁਹੇਲੀ ਸਾਚੇ ਕੇ ਗੁਣ ਸਾਰੈ ॥	ਗਉ ੧, ਛੰਤ ੨, ੨ : ੪	-	੨੪੩
ਸੁਣਿ ਸਖੀ ਸਹੇਲੀ ਜੀਅ ਕੀ ਮੇਲੀ ਗੁਰ ਕੈ ਸਬਦਿ ਸਮਾਓ ॥	ਗਉ ੩, ਛੰਤ ੧, ੨ : ੪	-	੨੪੩
ਸੁਣਿ ਸਜਣ ਸੰਤ ਮੀਤ ਸੁਹੇਲੇ ॥	ਪ੍ਰਭਾ ੫, ੬, ੪ : ੧	-	੧੩੩੯
ਸੁਣਿ ਸਜਣ ਜੀ ਮੈਡੜੇ ਮੀਤਾ ਰਾਮ ॥	ਵਡ ੫, ਛੰਤ ੧, ੨ : ੧	-	੫੭੬
ਸੁਣਿ ਸਜਣ ਪ੍ਰੀਤਮ ਮੇਰਿਆ ਮੈ ਸਤਿਗੁਰੁ ਦੇਹੁ ਦਿਖਾਲਿ ॥	ਰਾਮ ੫, ਵਾਰ ੨ ਸ, ੫, ੧ : ੧	-	੯੫੭
ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥	ਵਡ ੫, ੯, ੨ : ੧	-	੫੬੪
ਸੁਣਿ ਸੰਤਹੁ ਨਿਰਮਲ ਬੀਚਾਰ ॥	ਰਾਮ ੫, ੨੯, ੧* : ੧	-	੮੯੧
ਸੁਣਿ ਸਬਦੁ ਤੁਮਾਰਾ ਮੇਰਾ ਮਨੁ ਭੀਨਾ ॥	ਤੁਖਾ ੫, ਛੰਤ, ੧ : ੨	-	੧੧੧੭
ਸੁਣਿ ਸਾਂਸਤ ਸਉਦਾਗਰੀ ਸਤੁ ਘੋੜੇ ਲੈ ਚਲੁ ॥	ਸੋਰ ੧, ੨, ੩ : ੧	-	੫੯੫
ਸੁਣਿ ਸਾਸਤ੍ਰ ਤੂੰ ਨ ਬੁਝਹੀ ਤਾ ਫਿਰਹਿ ਬਾਰੋ ਬਾਰ ॥	ਗੂਜ ੩, ੭, ੪ : ੧	-	੪੯੨
ਸੁਣਿ ਸਾਖੀ ਮਨ ਜਪਿ ਪਿਆਰ ॥	ਬਸੰ ੫, ਅਸ ੧, ੧ : ੧	-	੧੧੯੨
ਸੁਣਿ ਸਾਜਨ ਇਉ ਦੁਤਰੁ ਤਰੀਐ ॥	ਸੂਹੀ ੫, ੨੧, ੧* : ੧	-	੭੪੧
ਸੁਣਿ ਸਾਜਨ ਸੰਤ ਜਨ ਭਾਈ ॥	ਸੂਹੀ ੫, ੪੦, ੫ : ੧	-	੭੪੫
ਸੁਣਿ ਸਾਜਨ ਪ੍ਰੇਮ ਸੰਦੇਸਰਾ ਅਖੀ ਤਾਰ ਲਗੰਨਿ ॥	ਗਉ ੪, ਵਾਰ ੫ ਸ, ੪, ੧ : ੧	-	੩੦੨
ਸੁਣਿ ਸਾਜਨ ਮੇਰੇ ਮੀਤ ਪਿਆਰੇ ॥	ਮਾਝ ੫, ੨੯, ੩ : ੧	-	੧੦੩
ਸੁਣਿ ਸਾਜਨ ਮੇਰੇ ਮੀਤ ਪਿਆਰੇ ॥	ਗੋਂਡ ੫, ਅਸ ੧, ੭ : ੧	-	੮੬੯
ਸੁਣਿ ਸਿਖਵੰਤੇ ਨਾਨਕੁ ਬਿਨਵੈ ਛੋਡਹੁ ਮਾਇਆ ਜਾਲਾ ॥	ਗੂਜ ੧, ਅਸ ੧, ੪ : ੧	-	੫੦੩
ਸੁਣਿ ਸਿਖਿਐ ਸਾਦੁ ਨ ਆਇਓ ਜਿਚਰੁ ਗੁਰਮੁਖਿ ਸਬਦਿ ਨ ਲਾਗੈ ॥	ਵਡ ੪, ਵਾਰ ੧੧ ਸ, ੩, ੨ : ੧	-	੫੯੦
ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ ॥	ਰਾਮ ੧, ਸਿਗੋ, ੬ : ੧	-	੯੩੮
ਸੁਣਿ ਸੁਆਮੀ ਅਰਦਾਸਿ ਜਨ ਤੁਮ੍ ਅੰਤਰਜਾਮੀ ॥	ਬਿਲਾ ੫, ੭੮, ੨ : ੧	-	੮੧੯
ਸੁਣਿ ਸੁਆਮੀ ਸਚੁ ਨਾਨਕੁ ਪ੍ਰਣਵੈ ਅਪਣੇ ਮਨ ਸਮਝਾਏ ॥	ਰਾਮ ੧, ਸਿਗੋ, ੫੮ : ੪	-	੯੪੪
ਸੁਣਿ ਸੁਆਮੀ ਸੰਤਨ ਅਰਦਾਸਿ ॥	ਭੈਰ ੫, ੩੮, ੪ : ੧	-	੧੧੪੬
ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥	ਰਾਮ ੫, ੩੧, ੪ : ੧	-	੮੯੨
ਸੁਣਿ ਸੁਣਿ ਅੰਮ੍ਰਿਤ ਨਾਮੁ ਧਿਆਵਾ ॥	ਸੂਹੀ ੫, ੧੭, ੨ : ੧	-	੭੪੦

ਸੁਣਿ ਸੁਣਿ ਅਵਰ ਵਖਾਨੈ ॥	ਰਾਮ ੫, ੩੬, ੧*: ੨	-	੮੯੪
ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥	ਸਿਰੀ ੧, ੨, ੧*: ੨	-	੧੪
ਸੁਣਿ ਸੁਣਿ ਆਖੈ ਕੇਤੀ ਬਾਣੀ ॥	ਮਾਰੂ ੧, ਸੋਲਾ ੧੨, ੬ : ੧	-	੧੦੩੨
ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥	ਸੂਹੀ ੫, ਛੰਤ ੬, ੨ : ੨	-	੭੮੧
ਸੁਣਿ ਸੁਣਿ ਸਾਜਨ ਮਨ ਮਿਤ ਪਿਆਰੇ ਜੀਉ ॥	ਗਉ ੫, ੧੬੮*, ੧ : ੧	-	੨੧੭
ਸੁਣਿ ਸੁਣਿ ਸਿਖ ਹਮਾਰੀ ॥	ਗਉ ੧, ੧੩, ੧*: ੧	-	੧੫੪
ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥	ਮਾਝ ੫, ੩੦, ੧ : ੨	-	੧੦੩
ਸੁਣਿ ਸੁਣਿ ਕਾਮ ਗਹੇਲੀਏ ਕਿਆ ਚਲਹਿ ਬਾਹ ਲੁਡਾਇ ॥	ਸਿਰੀ ੩, ੬੧, ੧ : ੧	-	੩੭
ਸੁਣਿ ਸੁਣਿ ਗੰਢਣੁ ਗੰਢੀਐ ਲਿਖਿ ਪੜਿ ਬੁਝਹਿ ਭਾਰੁ ॥	ਸਿਰੀ ੧, ੧੭, ੨ : ੧	-	੨੦
ਸੁਣਿ ਸੁਣਿ ਗੁਰਮੁਖਿ ਨਾਮੁ ਵਖਾਣਹਿ ਸਤਸੰਗਤਿ ਮੇਲਾਈ ॥	ਰਾਮ ੩, ਅਸ ੩, ੧੭ : ੧	-	੯੧੦
ਸੁਣਿ ਸੁਣਿ ਜੀਵਉ ਮਨਿ ਇਹੁ ਬਿਸ੍ਰਾਮੁ ॥	ਰਾਮ ੫, ੩੭, ੩ : ੧	-	੮੯੪
ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ ਅਪੁਨਾ ਪ੍ਰਭੁ ਜਾਤਾ ॥	ਬਿਲਾ ੫, ੪, ੨ : ੧	-	੮੦੨
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥	ਮਾਝ ੫, ੩੩, ੧ : ੧	-	੧੦੪
ਸੁਣਿ ਸੁਣਿ ਜੀਵਾ ਸੋਇ ਤੁਮਾਰੀ ॥	ਮਾਰੂ ੫, ਸੋਲਾ ੬, ੧੦ : ੧	-	੧੦੭੭
ਸੁਣਿ ਸੁਣਿ ਜੀਵੈ ਦਾਸੁ ਤੁਮ੍ ਬਾਣੀ ਜਨ ਆਖੀ ॥	ਬਿਲਾ ੫, ੫੨, ੧*: ੧	-	੮੧੪
ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ ॥	ਸਿਰੀ ੫, ਅਸ ੨੯, ੨੦ : ੩	-	੭੪
ਸੁਣਿ ਸੁਣਿ ਨਾਮੁ ਤੁਮਾਰਾ ਪ੍ਰੀਤਮ ਪ੍ਰਭੁ ਪੇਖਨ ਕਾ ਚਾਉ ॥	ਆਸਾ ੫, ੧੩੯, ੨ : ੧	-	੪੦੫
ਸੁਣਿ ਸੁਣਿ ਪੰਥੁ ਡਰਾਉ ਬਹੁਤੁ ਭੈਹਾਰੀਆ ॥	ਗਉ ੫, ਅਸ ੧੨, ੨ : ੧	-	੨੪੦
ਸੁਣਿ ਸੁਣਿ ਬੂਝੈ ਮਾਨੈ ਨਾਉ ॥	ਗਉ ੧, ੫, ੧ : ੧	-	੧੫੨
ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ ॥	ਸੋਰ ੫, ੧੦, ੧*: ੨	-	੬੧੧
ਸੁਣਿ ਸੁਣਿ ਮੰਨਿ ਵਸਾਈਐ ਬੂਝੈ ਜਨੁ ਕੋਈ ॥	ਸਾਰ ੪, ਵਾਰ, ੫ : ੨	-	੧੨੩੯
ਸੁਣਿ ਸੁਣਿ ਮਾਨੈ ਵੇਖੈ ਜੋਤਿ ॥	ਬਿਲਾ ੧, ਅਸ ੧, ੬ : ੪	-	੮੩੧
ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥	ਧਨਾ ੧, ੧, ੨ : ੨	-	੬੬੦
ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥	ਗਉ ੩, ੨੯, ੪ : ੧	-	੧੬੦
ਸੁਣਿ ਸੁੰਦਰਿ ਸਾਧੂ ਬਚਨ ਉਧਾਰੀ ॥	ਆਸਾ ੫, ੨੮, ੧*: ੧	-	੩੭੭
ਸੁਣਿ ਸ੍ਰਵਣ ਬਾਣੀ ਸਹਜਿ ਜਾਣੀ ਹਰਿ ਨਾਮੁ ਜਪਿ ਵਡਭਾਗੈ ॥	ਸੂਹੀ ੫, ਛੰਤ ੩, ੧ : ੫	-	੭੭੮
ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥	ਵਡ ੪, ਘੋੜੀ ੧, ੩ : ੫	-	੫੭੫
ਸੁਣਿ ਹਰਿ ਕਥਾ ਉਤਾਰੀ ਮੈਲੁ ॥	ਗਉ ੫, ੭੭, ੧ : ੧	-	੧੭੮
ਸੁਣਿ ਹਰਿ ਕਥਾ ਨਾਮੁ ਲੈ ਲਾਹਾ ॥	ਜੈਤ ੪, ੮, ੩ : ੨	-	੬੯੮
ਸੁਣਿ ਹਰਿ ਗੁਣ ਭੀਨੇ ਸਹਜਿ ਸੁਭਾਏ ॥	ਸੂਹੀ ੩, ਛੰਤ ੧, ੨ : ੧	-	੭੬੭
ਸੁਣਿ ਕਹੀਐ ਕੋ ਅੰਤੁ ਨ ਜਾਣੀ ॥	ਮਾਰੂ ੧, ਸੋਲਾ ੧੨, ੬ : ੨	-	੧੦੩੨
ਸੁਣਿ ਕਰਤਾਰ ਗੋਵਿੰਦ ਗੋਪਾਲ ॥	ਰਾਮ ੫, ੨੩, ੪ : ੧	-	੮੯੦
ਸੁਣਿ ਕੀਰਤਨੁ ਸਾਧ ਪਹਿ ਜਾਇ ॥	ਗਉ ੫, ੧੨੦, ੩ : ੧	-	੧੯੦
ਸੁਣਿ ਕੀਰਤਨੁ ਹਰਿ ਗੁਣ ਰਵਾ ਹਰਿ ਜਸੁ ਮਨਿ ਲਿਖਾ ॥	ਸੋਰ ੪, ਵਾਰ, ੧੯ : ੩	-	੬੫੦
ਸੁਣਿ ਕੈ ਜਮ ਕੇ ਦੂਤ ਨਾਇ ਤੇਰੈ ਛਡਿ ਜਾਹਿ ॥	ਰਾਮ ੫, ਵਾਰ, ੯ : ੩	-	੯੬੨
ਸੁਣਿ ਗਲਾ ਆਕਾਸ ਕੀ ਕੀਟਾ ਆਈ ਰੀਸ ॥	ਜਪੁ ੧, ੩੨ : ੪	-	੭
ਸੁਣਿ ਗਲਾ ਗੁਰ ਪਹਿ ਆਇਆ ॥	ਸਿਰੀ ੫, ਅਸ ੨੯, ੧੧ : ੧	-	੭੪
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮਿ ਸਭਿ ਬਿਨਸੇ ਹੰਉਮੈ ਪਾਪਾ ਰਾਮ ॥	ਵਡ ੪, ਛੰਤ ੪, ੨ : ੧	-	੫੭੪
ਸੁਣਿ ਗੁਰਮੁਖਿ ਸੁਣਿ ਗੁਰਮੁਖਿ ਨਾਮੁ ਸਭਿ ਬਿਨਸੇ ਹੰਉਮੈ ਪਾਪਾ ॥	ਵਡ ੪, ਛੰਤ ੪, ੨ : ੬	-	੫੭੪
ਸੁਣਿ ਘਨ ਘੋਰ ਸੀਤਲੁ ਮਨੁ ਮੋਰਾ ਲਾਲ ਰਤੀ ਗੁਣ ਗਾਵੈ ॥	ਮਲਾ ੧, ੨, ੧ : ੨	-	੧੨੫੪
ਸੁਣਿ ਜੋਗੀ ਕੈ ਮਨਿ ਮੀਠੀ ਲਾਗੈ ॥	ਰਾਮ ੫, ੧੨, ੪*: ੨	-	੮੮੬
ਸੁਣਿ ਨਾਹ ਪਿਆਰੇ ਇਕ ਬੇਨੰਤੀ ਮੇਰੀ ॥	ਤੁਖਾ ੧, ਛੰਤ ੪, ੨ : ੧	-	੧੧੧੧
ਸੁਣਿ ਨਾਹ ਪ੍ਰਭੂ ਜੀਉ ਏਕਲੜੀ ਬਨ ਮਾਹੇ ॥	ਗਉ ੧, ਛੰਤ ੨, ੧ : ੧	-	੨੪੩
ਸੁਣਿ ਪੰਡਿਤ ਕਰਮਾ ਕਾਰੀ ॥	ਸੋਰ ੧, ਅਸ ੨, ੧*: ੧	-	੬੩੫
ਸੁਣਿ ਪਰਤਾਪੁ ਗੋਵਿੰਦ ਨਿਰਭਉ ਭਏ ਮਨ ॥	ਜੈਤ ੫, ਵਾਰ, ੧੭ : ੨	-	੭੦੯
ਸੁਣਿ ਪਾਡੇ ਕਿਆ ਲਿਖਹੁ ਜੰਜਾਲਾ ॥	ਰਾਮ ੧, ਓਅੰ, ੧*: ੧	-	੯੩੦
ਸੁਣਿ ਬਾਵਰੇ ਸੇਵਿ ਠਾਕੁਰੁ ਨਾਥੁ ਪਰਾਣਾ ॥	ਸੂਹੀ ੫, ਛੰਤ ੧, ੨ : ੧	-	੭੭੭

ਸੁਣਿ ਬਾਵਰੇ ਹਭੁ ਵੈਸੀ ਗਰਬੁ ਗੁਮਾਨੋ ॥	ਸੂਹੀ ੫, ਛੰਤ ੧, ੩ : ੨	- ੭੭੭
ਸੁਣਿ ਬਾਵਰੇ ਕਿਆ ਕੀਚੈ ਕੂੜਾ ਮਾਨੋ ॥	ਸੂਹੀ ੫, ਛੰਤ ੧, ੩ : ੧	- ੭੭੭
ਸੁਣਿ ਬਾਵਰੇ ਜੋ ਆਇਆ ਤਿਸੁ ਜਾਣਾ ॥	ਸੂਹੀ ੫, ਛੰਤ ੧, ੨ : ੨	- ੭੭੭
ਸੁਣਿ ਬਾਵਰੇ ਤੂ ਕਾਏ ਦੇਖਿ ਭੁਲਾਨਾ ॥	ਸੂਹੀ ੫, ਛੰਤ ੧, ੧ : ੧	- ੭੭੭
ਸੁਣਿ ਬਾਵਰੇ ਥੀਉ ਰੇਣੁ ਜਿਨੀ ਪ੍ਰਭੁ ਧਿਆਇਆ ॥	ਸੂਹੀ ੫, ਛੰਤ ੧, ੪ : ੨	- ੭੭੭
ਸੁਣਿ ਬਾਵਰੇ ਨੇਹੁ ਕੂੜਾ ਲਾਇਓ ਕੁਸੰਭ ਰੰਗਾਨਾ ॥	ਸੂਹੀ ੫, ਛੰਤ ੧, ੧ : ੨	- ੭੭੭
ਸੁਣਿ ਬਾਵਰੇ ਮਤੁ ਜਾਣਹਿ ਪ੍ਰਭੁ ਮੈ ਪਾਇਆ ॥	ਸੂਹੀ ੫, ਛੰਤ ੧, ੪ : ੧	- ੭੭੭
ਸੁਣਿ ਬੇਨੰਤੀ ਸੁਆਮੀ ਅਪੁਨੇ ਨਾਨਕੁ ਇਹੁ ਸੁਖੁ ਮਾਗੈ ॥	ਸੋਰ ੫, ੬, ੪ : ੧	- ੬੧੦
ਸੁਣਿ ਬੇਨਤੀ ਪ੍ਰਭ ਦੀਨ ਦਇਆਲਾ ॥	ਸੂਹੀ ੫, ੩੨, ੧*: ੧	- ੭੪੩
ਸੁਣਿ ਭਰਥਰਿ ਨਾਨਕੁ ਕਹੈ ਬੀਚਾਰੁ ॥	ਆਸਾ ੧, ਅਸ ੧, ੮ : ੩	- ੪੧੨
ਸੁਣਿ ਭੈ ਬਿਨਾਸੇ ਸਗਲ ਨਾਨਕ ਪ੍ਰਭ ਪੁਰਖ ਕਰਣੈਹਾਰੇ ॥	ਸੂਹੀ ੫, ਛੰਤ ੨, ੩ : ੬	- ੭੭੮
ਸੁਣਿ ਮਨ ਅੰਧੇ ਕੁਤੇ ਕੂੜਿਆਰ ॥	ਧਨਾ ੧, ੬, ੧*: ੧	- ੬੬੨
ਸੁਣਿ ਮਨ ਅੰਧੇ ਮੂਰਖ ਗਵਾਰ ॥	ਪ੍ਰਭਾ ੧, ਅਸ ੫, ੧*: ੧	- ੧੩੪੪
ਸੁਣਿ ਮਨ ਸੀਖ ਸਾਧੂ ਜਨ ਸਗਲੋ ਥਾਰੇ ਸਗਲੇ ਪ੍ਰਾਛਤ ਮਿਟਿਓ ਰੇ ॥	ਟੋਡੀ ੫, ੧੯, ੨ : ੧	- ੭੧੫
ਸੁਣਿ ਮਨ ਤਨ ਤੁਝੁ ਸੁਖੁ ਦਿਖਲਾਵਉ ॥	ਸੂਹੀ ੫, ੨੭, ੧*: ੧	- ੭੪੨
ਸੁਣਿ ਮਨ ਭੀਨੇ ਸਹਜਿ ਸੁਭਾਏ ॥	ਸੂਹੀ ੩, ਛੰਤ ੧, ੨ : ੬	- ੭੬੮
ਸੁਣਿ ਮਨ ਭੂਲੇ ਬਾਵਰੇ ਗੁਰ ਕੀ ਚਰਣੀ ਲਾਗੁ ॥	ਸਿਰੀ ੧, ਅਸ ੮, ੧ : ੧	- ੫੭
ਸੁਣਿ ਮਨ ਮੰਨਿ ਵਸਾਇ ਤੂੰ ਆਪੇ ਆਇ ਮਿਲੈ ਮੇਰੇ ਭਾਈ ॥	ਆਸਾ ੩, ਅਸ ੨੭, ੧ : ੧	- ੪੨੫
ਸੁਣਿ ਮਨ ਮਿਤ੍ਰ ਪਿਆਰਿਆ ਮਿਲੁ ਵੇਲਾ ਹੈ ਏਹ ॥	ਸਿਰੀ ੧, ੧੭, ੧ : ੧	- ੨੦
ਸੁਣਿ ਮਨ ਮੇਰੇ ਸਬਦੁ ਵੀਚਾਰਿ ॥	ਗਉ ੩, ੩੧, ੧*: ੧	- ੧੬੧
ਸੁਣਿ ਮਨ ਮੇਰੇ ਤਤੁ ਗਿਆਨੁ ॥	ਆਸਾ ੩, ਅਸ ੨੪, ੧*: ੧	- ੪੨੩
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥	ਸਿਰੀ ੩, ੫੧, ੧*: ੧	- ੩੩
ਸੁਣਿ ਮਾਛਿੰਦ੍ਰਾ ਅਉਧੂ ਨੀਸਾਣੀ ॥	ਰਾਮ ੧, ੫, ੩ : ੨	- ੮੭੭
ਸੁਣਿ ਮਾਛਿੰਦ੍ਰਾ ਨਾਨਕੁ ਬੋਲੈ ॥	ਰਾਮ ੧, ੫, ੧ : ੧	- ੮੭੭
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥	ਸੋਰ ੫, ੧੨, ੨ : ੨	- ੬੧੨
ਸੁਣਿ ਮੀਤਾ ਜੀਉ ਹਮਾਰਾ ਬਲਿ ਬਲਿ ਜਾਸੀ ਹਰਿ ਦਰਸਨੁ ਦੇਹੁ ਦਿਖਾਈ ॥	ਸੋਰ ੫, ੧੨, ੧ : ੨	- ੬੧੧
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥	ਸੋਰ ੫, ੧੨, ੩ : ੨	- ੬੧੨
ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥	ਸੋਰ ੫, ੧੨, ੧*: ੧	- ੬੧੨
ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥	ਸਲੋ ੧, ੨ : ੧	- ੧੪੧੦
ਸੁਣਿ ਮੂਰਖ ਮੰਨ ਅਜਾਣਾ ॥	ਗਉ ੧, ੧੩, ੫*: ੧	- ੧੫੫
ਸੁਣਿ ਯਾਰ ਹਮਾਰੇ ਸਜਣ ਇਕ ਕਰਉ ਬੇਨੰਤੀਆ ॥	ਜੈਤ ੫, ਛੰਤ ੧, ੧ : ੧	- ੭੦੩
ਸੁਣਿ ਵਡਭਾਗੀਆ ਹਰਿ ਅੰਮ੍ਰਿਤ ਬਾਣੀ ਰਾਮ ॥	ਬਿਹਾ ੫, ੫, ੩ : ੧	- ੫੪੫
ਸੁਣਿ ਵਡਾ ਆਖੈ ਸਭ ਕੋਈ ॥	ਆਸਾ ੧, ੧, ੧ : ੧	- ੩੪੮
ਸੁਣਿ ਵਡਾ ਆਖੈ ਸਭੁ ਕੋਇ ॥	ਆਸਾ ੧, ਸੋਦ ੨, ੧ : ੧	- ੯
ਸੁਣਿ ਵੇਖਹੁ ਲੋਕਾ ਏਹੁ ਵਿਡਾਣੁ ॥	ਆਸਾ ੧, ਵਾਰ ੧੫ ਸ, ੧, ੪ : ੯	- ੪੭੧
ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ ॥	ਸੋਰ ੫, ੧੧, ੪ : ੧	- ੬੧੧
ਸੁਣੀਐ ਏਕੁ ਵਖਾਣੀਐ ਸੁਰਗਿ ਮਿਰਤਿ ਪਇਆਲਿ ॥	ਮਾਰੂ ੩, ਵਾਰ ੧੫ ਸ, ੧, ੧ : ੧	- ੧੦੯੧
ਸੁਣੀ ਪੁਕਾਰ ਸਮਰਥ ਸੁਆਮੀ ਬੰਧਨ ਕਾਟਿ ਸਵਾਰੇ ॥	ਸੋਰ ੫, ੯੩, ੨ : ੧	- ੬੩੧
ਸੁਣੀ ਬੇਨਤੀ ਠਾਕੁਰਿ ਮੇਰੈ ਖਸਮਾਨਾ ਕਰਿ ਆਪਿ ॥	ਧਨਾ ੫, ੪੪, ੨ : ੧	- ੬੮੧
ਸੁਣੀ ਬੇਨੰਤੀ ਠਾਕੁਰਿ ਮੇਰੈ ਪੂਰਨ ਹੋਈ ਘਾਲੀ ਜੀਉ ॥	ਮਾਝ ੫, ੩੯, ੨ : ੩	- ੧੦੫
ਸੁਣੇ ਦੇਖੇ ਬਾਝੁ ਕਹਿਐ ਦਾਨੁ ਅਣਮੰਗਿਆ ਦਿਵੈ ॥	ਸੂਹੀ ੧, ਛੰਤ ੪, ੪ : ੪	- ੭੬੬
ਸੁਤ ਸੰਪਤਿ ਦੇਖਿ ਇਹੁ ਮਨੁ ਗਰਬਿਆ ਰਾਮੁ ਰਿਦੈ ਤੇ ਖੋਇਆ ॥	ਸਿਰੀ ਬੇਣੀ, ੧, ੩ : ੩	- ੯੩
ਸੁਤ ਸੰਪਤਿ ਬਨਿਤਾ ਬਿਨੋਦ ॥	ਗਉ ੫, ੧੩੯*, ੧ : ੧	- ੨੧੦
ਸੁਤ ਸੰਪਤਿ ਬਿਖਿਆ ਰਸ ਭੋਗਵਤ ਨਹ ਨਿਬਹਤ ਜਮ ਕੈ ਪਾਥ ॥	ਕੇਦਾ ੫, ੮, ੧ : ੧	- ੧੧੨੦
ਸੁਤ ਕੰਚਨ ਸਿਉ ਹੇਤੁ ਵਧਾਇਆ ॥	ਪ੍ਰਭਾ ੧, ਅਸ ੨, ੧*: ੩	- ੧੩੪੨
ਸੁਤ ਕਲਤ੍ਰ ਭ੍ਰਾਤ ਮੀਤ ਉਰਝਿ ਪਰਿਓ ਭਰਮਿ ਮੋਹਿਓ ਇਹ ਬਿਰਖ ਛਾਮਨੀ ॥	ਰਾਮ ੫, ੬੦, ੨ : ੧	- ੯੦੧

ਸੁਤ ਦਾਰਾ ਪਹਿ ਆਨਿ ਲੁਟਾਵੈ ॥	ਸੋਰ ਕਬ, ੯, ੧ : ੨	- ੬੫੬
ਸੁਤ ਦਾਰਾ ਬਨਿਤਾ ਅਨੇਕ ਬਹੁਤੁ ਰੰਗ ਅਰੁ ਵੇਸ ॥	ਸਿਰੀ ੫, ੮੫, ੧ : ੨	- ੪੭
ਸੁਤ ਬਨਿਤਾ ਆਪਨ ਨਹੀ ਭਾਈ ॥	ਗਉ ੫, ੧੦੬, ੨ : ੧	- ੧੮੭
ਸੁਤ ਬਨਿਤਾ ਸਾਜਨ ਸੁਖ ਬੰਧਪ ਤਾ ਸਿਉ ਮੋਹੁ ਬਢਿਓ ਸੁ ਘਨਾ ॥	ਸਮੁ ੫, ੪*: ੩	- ੧੩੮੭
ਸੁਤ ਬਨਿਤਾ ਸਾਜਨ ਸੇਵਕ ਦੀਏ ਪ੍ਰਭ ਦੇਵਨ ਜੋਗ ॥	ਜੈਤ ੫, ਵਾਰ, ੩ : ੩	- ੭੦੬
ਸੁਤ ਭ੍ਰਾਤ ਮੀਤ ਬਨਿਤਾ ਸੰਗਿ ਹਸਹਿ ॥	ਗਉ ੫, ਸੁਖ ੪, ੨ : ੨	- ੨੬੭
ਸੁਤ ਮੀਤ ਕੁਟੰਬ ਅਰੁ ਬਨਿਤਾ ॥	ਗਉ ੫, ਸੁਖ ੧੯, ੫ : ੩	- ੨੮੮
ਸੁਤ ਮੀਤ ਭ੍ਰਾਤ ਤੇ ਗੁਹਜੀ ਤਾ ਕੈ ਨਿਕਟਿ ਨ ਹੋਈ ਖਲੀਆ ॥	ਮਾਰੂ ੫, ੧੮, ੩ : ੩	- ੧੦੦੪
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥	ਮਾਰੂ ੫, ਵਾਰ ੧੭ ਸ, ੫, ੨ : ੨	- ੧੧੦੦
ਸੁਤੜੇ ਅਸੰਖ ਮਾਇਆ ਝੂਠੀ ਕਾਰਣੇ ॥	ਸਲੋ ੫, ੧੩ : ੧	- ੧੪੨੫
ਸੁਤੜੇ ਸੁਖੀ ਸਵੰਨਿ੍ ਜੋ ਰਤੇ ਸਹ ਆਪਣੈ ॥	ਸਲੋ ੫, ੧੨ : ੧	- ੧੪੨੫
ਸੁਤਿਆ ਆਪਿ ਉਠਾਲਿ ਦੇਇ ਨਾਨਕ ਲਿਵ ਲਾਇ ॥	ਸਾਰ ੪, ਵਾਰ, ੨੯ : ੫	- ੧੨੪੮
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥	ਕਾਨ ੪, ਵਾਰ ੭ ਸ, ੪, ੧ : ੧	- ੧੩੧੫
ਸੁਤਿਆ ਗੁਰੁ ਸਾਲਾਹੀਐ ਉਠਦਿਆ ਭੀ ਗੁਰੁ ਆਲਾਉ ॥	ਸੂਹੀ ੪, ਅਸ ੨, ੪ : ੧	- ੭੫੮
ਸੁ ਤਿਨਿ ਸਤਿਗੁਰਿ ਸੁਖ ਭਾਇ ਕ੍ਰਿਪਾ ਧਾਰੀ ਜੀਅ ਨਾਮ ਕੀ ਬਡਾਈ ਦਈ ਗੁਰ ਰਾਮਦਾਸ ਕਉ ॥	ਸਵ ੪, ਮਥੁ, ੫ : ੪	- ੧੪੦੪
ਸੁਤਿ ਮੁਕਲਾਈ ਅਪਨੀ ਮਾਉ ॥	ਬਸੰ ਕਬ, ੩, ੧*: ੨	- ੧੧੯੪
ਸੁਤੀ ਸੁਤੀ ਝਾਲੁ ਥੀਆ ਭੁਲੀ ਵਾਟੜੀਆਸੁ ਜੀਉ ॥	ਸੂਹੀ ੧, ਕੁਚ, ੧ : ੧੩	- ੭੬੨
ਸੁਤੁ ਅਪਰਾਧ ਕਰਤ ਹੈ ਜੇਤੇ ॥	ਆਸਾ ਕਬ, ੧੨, ੧ : ੧	- ੪੭੮
ਸੁਤੁ ਖਿਨੁ ਖਿਨੁ ਭੂਲਿ ਬਿਗਾਰਿ ਜਗਤ ਪਿਤ ਭਾਵਹਿਗੇ ॥	ਕਲਿ ੪, ੬, ੧ : ੨	- ੧੩੨੧
ਸੁਥਰ ਚਿਤ ਭਗਤ ਹਿਤ ਭੇਖੁ ਧਰਿਓ ਹਰਨਾਖਸੁ ਹਰਿਓ ਨਖ ਬਿਦਾਰਿ ਜੀਉ ॥	ਸਵ ੪, ਗਯੰ, ੭ : ੨	- ੧੪੦੨
ਸੁ ਥਾਉ ਸਚੁ ਮਨੁ ਨਿਰਮਲੁ ਹੋਇ ॥	ਗਉ ੩, ੨੩, ੧ : ੧	- ੧੫੮
ਸੁੰਦਰ ਸਾਂਤਿ ਦਇਆਲ ਪ੍ਰਭ ਸਰਬ ਸੁਖਾ ਨਿਧਿ ਪੀਉ ॥	ਬਿਲਾ ੫, ਛੰਤ ੪, ੧ ਸ: ੧	- ੮੪੭
ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ ॥	ਸਿਰੀ ੫, ਛੰਤ ੩, ੩ : ੧	- ੮੦
ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ ॥	ਆਸਾ ੫, ੧੩੨, ੧ : ੨	- ੪੦੪
ਸੁੰਦਰ ਸੁਘਰ ਬੇਅੰਤ ਪਿਤਾ ਪ੍ਰਭ ਹੋਹੁ ਪ੍ਰਭੂ ਕਿਰਪਾਲ ॥	ਧਨਾ ੫, ੩੮, ੧*: ੨	- ੬੮੦
ਸੁੰਦਰ ਸੁਘੜ ਸਰੂਪ ਤੇ ਨਾਨਕ ਜਿਨ੍ ਹਰਿ ਹਰਿ ਨਾਮੁ ਵਿਸਾਹਾ ॥	ਦੇਵ ੫, ੧੦, ੨ : ੨	- ੫੩੦
ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ॥	ਜੈਤ ੫, ਵਾਰ, ੬ : ੧	- ੭੦੭
ਸੁੰਦਰ ਸੋਭਾ ਲਾਲ ਗੋਪਾਲ ਦਇਆਲ ਕੀ ਅਪਰ ਅਪਾਰਾ ਰਾਮ ॥	ਬਿਹਾ ੫, ੨, ੧ : ੨	- ੫੪੨
ਸੁੰਦਰ ਕੁੰਡਲ ਮੁਕਟ ਬੈਨ ॥	ਮਾਰੂ ੫, ਸੋਲਾ ੧੧, ੧੦ : ੨	- ੧੦੮੨
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥	ਆਸਾ ੫, ਛੰਤ ੧੪, ੪ : ੨	- ੪੬੨
ਸੁੰਦਰ ਧਿਆਨੁ ਧਾਰੁ ਦਿਨੁ ਰੈਨੀ ਜੀਅ ਪ੍ਰਾਨ ਤੇ ਪਿਆਰਾ ॥	ਦੇਵ ੫, ੨੦, ੧*: ੨	- ੫੩੨
ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥	ਗਉ ੫, ੧੫੪*, ੨ : ੧	- ੨੧੩
ਸੁੰਦਰ ਪੁਰਖ ਬਿਰਾਜਿਤ ਪੇਖਿ ਮਨੁ ਬੰਚਲਾ ॥	ਫੁਨ ੫, ੧੩ : ੨	- ੧੩੬੨
ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥	ਰਾਮ ੫, ਵਾਰ ੬ ਸ, ੫, ੧ : ੨	- ੯੫੯
ਸੁੰਦਰ ਮੰਦਰ ਸੈਣਹ ਜੇਣ ਮਧੵ ਹਰਿ ਕੀਰਤਨਹ ॥	ਗਾਥਾ ੫, ੧੨ : ੧	- ੧੩੬੦
ਸੁੰਦਰ ਰਸਾਲ ਤੂ ॥	ਸਾਰ ੫, ੧੩੮, ੧ : ੨	- ੧੨੩੧
ਸੁੰਦਰਿ ਸਾਇ ਸਰੂਪ ਬਿਚਖਣਿ ਕਹੀਐ ਸਾ ਸਿਆਣੀ ॥	ਤਿਲੰ ੧, ੪, ੪ : ੫	- ੭੨੨
ਸੁੰਦਰਿ ਸੁਜਾਣਿ ਚਤੁਰਿ ਬੇਤੀ ਸਾਸ ਬਿਨੁ ਜੈਸੇ ਤਨਾ ॥	ਰਾਮ ੫, ਰੁਤੀ, ੫ : ੪	- ੯੨੮
ਸੁੰਦਰੁ ਸੁਘਰੁ ਸੁਜਾਣੁ ਪ੍ਰਭੁ ਮੇਰਾ ਜੀਵਨੁ ਦਰਸੁ ਦਿਖਾਇ ॥	ਆਸਾ ੫, ਬਿਰ ੪, ੨ : ੧	- ੪੩੧
ਸੁੰਦਰੁ ਸੁਘੜੁ ਸੁਜਾਣੁ ਬੇਤਾ ਗੁਣ ਗੋਵਿੰਦ ਅਮੁਲਿਆ ॥	ਰਾਮ ੫, ਰੁਤੀ, ੨ : ੪	- ੯੨੮
ਸੁੰਦਰੁ ਸੁਘੜੁ ਸੂਰੁ ਸੋ ਬੇਤਾ ਜੋ ਸਾਧੂ ਸੰਗੁ ਪਾਵੈ ॥	ਦੇਵ ੫, ੧੪, ੧ : ੧	- ੫੩੧
ਸੁੰਦਰੁ ਸੁਘੜੁ ਚਤੁਰੁ ਸਭ ਬੇਤਾ ਰਿਦ ਦਾਸ ਨਿਵਾਸ ਭਗਤ ਗੁਨ ਗਾਵਨ ॥	ਟੋਡੀ ੫, ੨੫, ੧ : ੧	- ੭੧੭
ਸੁੰਦਰੁ ਸੁਘੜੁ ਚਤੁਰੁ ਜੀਅ ਦਾਤਾ ॥	ਗਉ ੫, ਅਸ ੧੧, ੩ : ੧	- ੨੪੦
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥	ਆਸਾ ੫, ਛੰਤ ੧੪, ੩ : ੪	- ੪੬੨
ਸੁੰਦਰੁ ਚਤੁਰੁ ਤਤ ਕਾ ਬੇਤਾ ॥	ਗਉ ੫, ਸੁਖ ੨੪, ੬ : ੭	- ੨੯੬

ਸੁਧ ਕਵਨ ਪਰ ਹੋਇਬੋ ਸੁਚ ਕੁੰਚਰ ਬਿਧਿ ਬਿਉਹਾਰ ॥	ਗਉ ਰਵਿ, ੧, ੪ : ੨	-	੩੪੬
ਸੁਧ ਕ੍ਹਾ ਹੋਇ ਕਾਚੀ ਭੀਤਿ ॥	ਗਉ ੫, ਸੁਖ ੩, ੩ : ੮	-	੨੬੫
ਸੁਧ ਰਸ ਨਾਮੁ ਮਹਾ ਰਸੁ ਮੀਠਾ ਨਿਜ ਘਰਿ ਤਤੁ ਗੁਸਾਂਈਂ ॥	ਸਾਰ ੧, ਅਸ ੧, ੭ : ੧	-	੧੨੩੨
ਸੁਧਿ ਬੁਧਿ ਸੁਰਤਿ ਨਾਮਿ ਹਰਿ ਪਾਈਐ ਸਤਸੰਗਤਿ ਗੁਰ ਪਿਆਰ ॥	ਮਲਾ ੧, ੫, ੨ : ੨	-	੧੨੫੬
ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ ॥	ਗਉ ੪, ਵਾਰ ੩੧ ਸ, ੪, ੧ : ੩	-	੩੧੬
ਸੁਧਿ ਮਤਿ ਕਰਤੈ ਹਿਰਿ ਲਈ ਬੋਲਨਿ ਸਭੁ ਵਿਕਾਰੁ ॥	ਬਿਹਾ ੪, ਵਾਰ ੨ ਸ, ੩, ੧ : ੭	-	੫੪੯
ਸੁਧੁ ਨ ਹੋਈਐ ਕਾਹੂ ਜਤਨਾ ਓੜਕਿ ਕੋ ਨ ਪਹੂਚੇ ॥	ਸੋਰ ੫, ੯, ੧ : ੨	-	੬੧੦
ਸੁਧੁ ਭਤਾਰੁ ਹਰਿ ਛੋਡਿਆ ਫਿਰਿ ਲਗਾ ਜਾਇ ਵਿਜੋਗੁ ॥	ਸੂਹੀ ੩, ਵਾਰ ੧ ਸ, ੩, ੧ : ੪	-	੭੮੫
ਸੁੰਨ ਸਹਜ ਮਹਿ ਬੁਨਤ ਹਮਾਰੀ ॥	ਭੈਰ ਕਬ, ੭, ੧ : ੨	-	੧੧੫੮
ਸੁੰਨ ਸਹਜ ਮਹਿ ਰਹਿਓ ਸਮਾਇ ॥	ਭੈਰ ਕਬ, ਅਸ ੧, ੭ : ੪	-	੧੧੬੨
ਸੁੰਨ ਸੰਧਿਆ ਤੇਰੀ ਦੇਵ ਦੇਵਾਕਰ ਅਧਪਤਿ ਆਦਿ ਸਮਾਈ ॥	ਪ੍ਰਭਾ ਕਬ, ੫, ੧ : ੧	-	੧੩੫੦
ਸੁੰਨ ਸਬਦੁ ਅਪਰੰਪਰਿ ਧਾਰੈ ॥	ਰਾਮ ੧, ਸਿਗੋ, ੫੪ : ੩	-	੯੪੪
ਸੁੰਨ ਸਮਾਧਿ ਅਨਹਤ ਤਹ ਨਾਦ ॥	ਗਉ ੫, ਸੁਖ ੨੩, ੧ : ੭	-	੨੯੩
ਸੁੰਨ ਸਮਾਧਿ ਸਹਜਿ ਮਨੁ ਰਾਤਾ ॥	ਰਾਮ ੧, ਅਸ ੩, ੮ : ੧	-	੯੦੪
ਸੁੰਨ ਸਮਾਧਿ ਸਚੇ ਘਰ ਬਾਰਾ ॥	ਮਾਰੂ ੧, ਸੋਲਾ ੧੭, ੧੭ : ੨	-	੧੦੩੮
ਸੁੰਨ ਸਮਾਧਿ ਗੁਫਾ ਤਹ ਆਸਨੁ ॥	ਰਾਮ ੫, ੩੫, ੩ : ੧	-	੮੯੪
ਸੁੰਨ ਸਮਾਧਿ ਨਾਮ ਰਸ ਮਾਤੇ ॥	ਗਉ ੫, ਸੁਖ ੨, ੭ : ੬	-	੨੬੫
ਸੁੰਨ ਸਮਾਧਿ ਪ੍ਰਭੂ ਕਿਰਪਾਲ ॥	ਰਾਮ ੫, ੨੦, ੩ : ੪	-	੮੮੯
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥	ਸੋਰ ੧, ਅਸ ੧, ੫ : ੧	-	੬੩੪
ਸੁੰਨ ਸਮਾਧਿ ਰਹਹਿ ਲਿਵ ਲਾਗੇ ਏਕਾ ਏਕੀ ਸਬਦੁ ਬੀਚਾਰ ॥	ਗੂਜ ੧, ਅਸ ੨, ੨ : ੧	-	੫੦੩
ਸੁੰਨ ਸਰੋਵਰਿ ਪਾਵਹੁ ਸੁਖ ॥	ਗਉ ਕਬ, ਥਿਤੀ, ੮ : ੪	-	੩੪੩
ਸੁੰਨਹਿ ਸੁੰਨੁ ਮਿਲਿਆ ਸਮਦਰਸੀ ਪਵਨ ਰੂਪ ਹੋਇ ਜਾਵਹਿਗੇ ॥	ਮਾਰੂ ਕਬ, ੪, ੧ : ੨	-	੧੧੦੩
ਸੁੰਨਹੁ ਉਪਜੀ ਸੁੰਨਿ ਸਮਾਣੀ ॥	ਮਾਰੂ ੧, ਸੋਲਾ ੧੭, ੭ : ੨	-	੧੦੩੭
ਸੁੰਨਹੁ ਉਪਜੇ ਦਸ ਅਵਤਾਰਾ ॥	ਮਾਰੂ ੧, ਸੋਲਾ ੧੭, ੧੨ : ੧	-	੧੦੩੮
ਸੁਨਹੁ ਸਹੇਰੀ ਮਿਲਨ ਬਾਤ ਕਹਉ ਸਗਰੋ ਅਹੰ ਮਿਟਾਵਹੁ ਤਉ ਘਰ ਹੀ ਲਾਲਨੁ ਪਾਵਹੁ ॥	ਬਿਲਾ ੫, ੧੨੮, ੨ : ੧	-	੮੩੦
ਸੁਨਹੁ ਸਖੀ ਮਨੁ ਮੋਹਨਿ ਮੋਹਿਆ ਤਨੁ ਮਨੁ ਅੰਮ੍ਰਿਤਿ ਭੀਨਾ ॥	ਸੂਹੀ ੧, ਛੰਤ ੨, ੩ : ੬	-	੭੬੪
ਸੁਨਹੁ ਸੰਤ ਪਿਆਰੇ ਬਿਨਉ ਹਮਾਰੇ ਜੀਉ ॥	ਧਨਾ ੫, ੨੯, ੧*: ੧	-	੬੭੮
ਸੁੰਨਹੁ ਸਪਤ ਸਰੋਵਰ ਥਾਪੇ ॥	ਮਾਰੂ ੧, ਸੋਲਾ ੧੭, ੪ : ੧	-	੧੦੩੭
ਸੁੰਨਹੁ ਸਪਤ ਪਾਤਾਲ ਉਪਾਏ ॥	ਮਾਰੂ ੧, ਸੋਲਾ ੧੭, ੧੦ : ੧	-	੧੦੩੮
ਸੁੰਨਹੁ ਖਾਣੀ ਸੁੰਨਹੁ ਬਾਣੀ ॥	ਮਾਰੂ ੧, ਸੋਲਾ ੧੭, ੭ : ੧	-	੧੦੩੭
ਸੁੰਨਹੁ ਚੰਦੁ ਸੂਰਜੁ ਗੈਣਾਰੇ ॥	ਮਾਰੂ ੧, ਸੋਲਾ ੧੭, ੫ : ੧	-	੧੦੩੭
ਸੁਨਹੁ ਜਿਠਾਨੀ ਸੁਨਹੁ ਦਿਰਾਨੀ ਅਚਰਜੁ ਏਕੁ ਭਇਓ ॥	ਬਿਲਾ ਕਬ, ੪, ੨ : ੧	-	੮੫੬
ਸੁੰਨਹੁ ਧਰਤਿ ਅਕਾਸੁ ਉਪਾਏ ॥	ਮਾਰੂ ੧, ਸੋਲਾ ੧੭, ੬ : ੧	-	੧੦੩੭
ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥	ਸੂਹੀ ੫, ੨੪, ੩ : ੧	-	੭੪੨
ਸੁਨਹੁ ਬਿਨੰਤੀ ਠਾਕੁਰੁ ਮੇਰੇ ਜੀਅ ਜੰਤ ਤੇਰੇ ਧਾਰੇ ॥	ਸੋਰ ੫, ੯੩, ੧ : ੧	-	੬੩੧
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥	ਬਿਹਾ ੫, ੮, ੧ : ੧	-	੫੪੭
ਸੁੰਨਹੁ ਬ੍ਰਹਮਾ ਬਿਸਨੁ ਮਹੇਸੁ ਉਪਾਏ ॥	ਮਾਰੂ ੧, ਸੋਲਾ ੧੭, ੩ : ੧	-	੧੦੩੭
ਸੁੰਨਹੁ ਭਵਣ ਰਖੇ ਲਿਵ ਲਾਏ ॥	ਮਾਰੂ ੧, ਸੋਲਾ ੧੭, ੧੦ : ੨	-	੧੦੩੮
ਸੁਨਹੁ ਮੀਤ ਐਸਾ ਪ੍ਰੇਮ ਪਿਆਰੁ ॥	ਆਸਾ ੫, ੮੫, ੧*: ੧	-	੩੯੧
ਸੁੰਨਹੁ ਰਾਤਿ ਦਿਨਸੁ ਦੁਇ ਕੀਏ ॥	ਮਾਰੂ ੧, ਸੋਲਾ ੧੭, ੮ : ੧	-	੧੦੩੭
ਸੁਨਹੁ ਰੇ ਤੂ ਕਉਨੁ ਕਹਾ ਤੇ ਆਇਓ ॥	ਮਾਰੂ ੫, ੪, ੧*: ੧	-	੯੯੯
ਸੁਨਹੁ ਲੋਕਾ ਮੈ ਪ੍ਰੇਮ ਰਸੁ ਪਾਇਆ ॥	ਆਸਾ ੫, ੨, ੧*: ੧	-	੩੭੦
ਸੁੰਨ ਕਲਾ ਅਪਰੰਪਰਿ ਧਾਰੀ ॥	ਮਾਰੂ ੧, ਸੋਲਾ ੧੭, ੧ : ੧	-	੧੦੩੭
ਸੁੰਨ ਗੁਫਾ ਮਹਿ ਆਸਣੁ ਬੈਸਣੁ ਕਲਪ ਬਿਬਰਜਿਤ ਪੰਥਾ ॥	ਗਉ ਕਬ, ਅਸ ੫੩, ੧ : ੨	-	੩੩੪
ਸੁਨਤ ਸਦੇਸਰੋ ਪ੍ਰਿਅ ਗ੍ਰਿਹਿ ਸੇਜ ਵਿਛਾਈ ॥	ਸੂਹੀ ੫, ੫, ੧ : ੩	-	੭੩੭
ਸੁਨਤ ਸੰਦੇਸਿਆ ਹਾਂ ॥	ਆਸਾ ੫, ੧੬੩, ੧*: ੨	-	੪੧੦

ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥	ਗਉ ੫, ਸੁਖ ੧੨, ੫ : ੬	-	੨੭੯
ਸੁਪਨ ਰੀ ਸੰਸਾਰੁ ॥	ਸਾਰ ੫, ੧੩੦, ੧ : ੧	-	੧੨੨੯
ਸੁਪਨਾ ਜਿਉ ਭਏ ਹਾਂ ॥	ਆਸਾ ੫, ੧੬੩, ੧ : ੩	-	੪੧੧
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥	ਸਵ ੩, ਜਾਲ, ੧੨ : ੩	-	੧੩੯੪
ਸੁਪਨੁ ਭਇਆ ਭਖਲਾਏ ਅੰਧ ॥	ਰਾਮ ੫, ੧੦, ੨ : ੪	-	੮੯੫
ਸੁਪਨੇ ਸੇਤੀ ਚਿਤੁ ਮੂਰਖਿ ਲਾਇਆ ॥	ਜੈਤ ੫, ਵਾਰ, ੮ : ੧	-	੭੦੭
ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥	ਬਿਲਾ ੫, ੫੦, ੩ : ੨	-	੮੧੩
ਸੁਪਨੇ ਜਿਉ ਧਨੁ ਪਛਾਨੁ ਕਾਹੇ ਪਰਿ ਕਰਤ ਮਾਨੁ ॥	ਜੈਜਾ ੯, ੧, ੧ : ੧	-	੧੩੫੨
ਸੁਪਨੈ ਊਭੀ ਭਈ ਗਹਿਓ ਕੀ ਨ ਅੰਚਲਾ ॥	ਫੁਨ ੫, ੧੩ : ੧	-	੧੩੬੨
ਸੁਪਨੈ ਆਇਆ ਭੀ ਗਇਆ ਮੈ ਜਲੁ ਭਰਿਆ ਰੋਇ ॥	ਵਡ ੧, ੧, ੧ : ੧੫	-	੫੫੮
ਸੁਪਨੈ ਸੁਖੁ ਨ ਦੇਖਨੀ ਬਹੁ ਚਿੰਤਾ ਪਰਜਾਲੇ ॥	ਸਿਰੀ ੩, ੪੨, ੩ : ੩	-	੩੦
ਸੁਪਨੈ ਸੁਖੁ ਨ ਪਾਵਈ ਦੁਖ ਮਹਿ ਸਵੈ ਸਮਾਇ ॥	ਸਿਰੀ ੩, ਅਸ ੧੯, ੨ : ੨	-	੬੫
ਸੁਪਨੈ ਹਭਿ ਰੰਗ ਮਾਣਿਆ ਮਿਠਾ ਲਗੜਾ ਮੋਹੁ ॥	ਜੈਤ ੫, ਵਾਰ ੮ ਸ, ੫, ੨ : ੧	-	੭੦੭
ਸੁਪਨੈ ਨਾਮੁ ਨ ਹਰਿ ਲੀਆ ॥	ਬਸੰ ੫, ਅਸ ੨, ੩ : ੪	-	੧੧੯੨
ਸੁਪਨੈ ਝਿੰਦੁ ਨ ਦੇਈ ਝਰਣਾ ॥	ਰਾਮ ੩, ਵਾਰ ੧੨ ਸ, ੧, ੫ : ੩	-	੯੫੨
ਸੁਪਨੈ ਬਿੰਦੁ ਨ ਦੇਈ ਝਰਨਾ ॥	ਭੈਰ ਕਬ, ੧੧, ੨ : ੩	-	੧੧੬੦
ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥	ਧਨਾ ੫, ਅਸ ੧, ੮ : ੧	-	੬੮੭
ਸੁਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਘਾਲਾ ॥	ਗਉ ੫, ਛੰਤ ੩, ੪ : ੫	-	੨੪੯
ਸੁਪ੍ਰਸੰਨ ਭਏ ਸਤਿਗੁਰ ਪ੍ਰਭੂ ਕਛੁ ਬਿਘਨੁ ਨ ਥੀਆ ॥	ਬਿਲਾ ੫, ੩੦, ੧ : ੨	-	੮੦੮
ਸੁਪ੍ਰਸੰਨ ਭਏ ਕੇਸਵਾ ਸੇ ਜਨ ਹਰਿ ਗੁਣ ਗਾਹਿ ॥	ਗਉ ੫, ੧੧੬*, ੪ : ੨	-	੨੦੩
ਸੁਪ੍ਰਸੰਨ ਭਏ ਗੁਰਦੇਵ ॥	ਗਉ ੫, ਸੁਖ ੨੪, ੪ : ੫	-	੨੯੫
ਸੁਫਲੁ ਜਨਮੁ ਨਾਨਕ ਤਬ ਹੂਆ ਜਉ ਪ੍ਰਭ ਜਸ ਮਹਿ ਪਾਗਿਓ ॥	ਮਾਰੂ ੯, ੩, ੨ : ੨	-	੧੦੦੮
ਸੁਬਹ ਨਿਵਾਜ ਸਰਾਇ ਗੁਜਾਰਉ ॥	ਸੂਹੀ ਕਬ, ੩, ੨ : ੪	-	੭੯੨
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥	ਆਸਾ ੫, ਛੰਤ ੧੦, ੧ ਸ: ੧	-	੪੫੯
ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ॥	ਗੂਜ ੫, ਵਾਰ ੧੭ ਸ, ੫, ੨ : ੧	-	੫੨੨
ਸੁਭ ਚਿਤਵਨਿ ਦਾਸ ਤੁਮਾਰੇ ॥	ਸੋਰ ੫, ੭੪, ੧*: ੧	-	੬੨੭
ਸੁਭੰਤ ਤੁਯੰ ਅਚੁਤ ਗੁਣਗੵੰ ਪੂਰਨੰ ਬਹੁਲੋ ਕ੍ਰਿਪਾਲਾ ॥	ਸਸ ੫, ੫ : ੧	-	੧੩੫੪
ਸੁਭ ਦਿਵਸ ਆਏ ਸਹਜਿ ਪਾਏ ਸਗਲ ਨਿਧਿ ਪ੍ਰਭ ਪਾਗੇ ॥	ਆਸਾ ੫, ਛੰਤ ੧੦, ੪ : ੫	-	੪੫੯
ਸੁਭ ਦਿਵਸ ਆਏ ਗਹਿ ਕੰਠਿ ਲਾਏ ਪ੍ਰਭ ਊਚ ਅਗਮ ਅਪਾਰੇ ॥	ਬਿਹਾ ੫, ੬, ੪ : ੫	-	੫੪੬
ਸੁਭ ਦਿਵਸ ਆਏ ਗਹਿ ਕੰਠਿ ਲਾਏ ਮਿਲੇ ਅੰਤਰਜਾਮੀਆ ॥	ਸੂਹੀ ੫, ਛੰਤ ੨, ੩ : ੪	-	੭੭੮
ਸੁਭ ਬਚਨ ਬੋਲਿ ਗੁਨ ਅਮੋਲ ॥	ਸਾਰ ੫, ੧੩੦, ੧*: ੧	-	੧੨੨੯
ਸੁਭ ਬਚਨ ਰਮਣੰ ਗਵਣੰ ਸਾਧ ਸੰਗੇਣ ਉਧਰਣਹ ॥	ਗਾਥਾ ੫, ੧੯ : ੧	-	੧੩੬੧
ਸੁਭਰ ਸਰਵਰਿ ਮੈਲੁ ਨ ਧੋਵੈ ॥	ਆਸਾ ੧, ਅਸ ੧, ੩ : ੨	-	੪੧੧
ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥	ਮਾਰੂ ੫, ਵਾਰ ੨੨ ਸ, ੫, ੩ : ੩	-	੧੧੦੨
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥	ਗਉ ੧, ੧੬, ੪ : ੧	-	੧੫੬
ਸੁਭਰ ਭਰੇ ਨਾਹੀ ਚਿਤੁ ਡੋਲੈ ਮਨ ਹੀ ਤੇ ਮਨੁ ਮਾਨਿਆ ॥	ਸਾਰ ੧, ਅਸ ੨, ੭ : ੨	-	੧੨੩੩
ਸੁਭਰ ਭਰੇ ਪ੍ਰੇਮ ਰਸ ਰੰਗਿ ॥	ਗਉ ੫, ਸੁਖ ੨੦, ੨ : ੫	-	੨੮੯
ਸੁਭਾਇ ਅਭਾਇ ਜੁ ਨਿਕਟਿ ਆਵੈ ਸੀਤੁ ਤਾ ਕਾ ਜਾਇ ॥	ਮਾਰੂ ੫, ਅਸ ੩, ੭ : ੧	-	੧੦੧੮
ਸੁਭਾਵਤ ਜੈਸੇ ਬੈਸੰਤਰ ਅਲਿਪਤ ਸਦਾ ਨਿਰਮਲਾਇ ॥	ਮਾਰੂ ੫, ੧੧, ੪ : ੨	-	੧੦੦੧
ਸੁ ਮਤਿ ਸਾਰੁ ਜਿਤੁ ਹਰਿ ਸਿਮਰੀਜੈ ॥	ਰਾਮ ੫, ੩੮, ੪ : ੧	-	੮੯੫
ਸੁਮਤਿ ਗਿਆਨੁ ਧਿਆਨੁ ਜਿਨ ਦੇਇ ॥	ਗਉ ੫, ਸੁਖ ੧੬, ੩ : ੫	-	੨੮੪
ਸੁਮਤਿ ਦੇਵਹੁ ਸੰਤ ਪਿਆਰੇ ॥	ਪ੍ਰਭਾ ੫, ੩, ੧*: ੧	-	੧੩੩੮
ਸੁਮਤਿ ਪਾਏ ਨਾਮੁ ਧਿਆਏ ਗੁਰਮੁਖਿ ਹੋਏ ਮੇਲਾ ਜੀਉ ॥	ਮਾਝ ੫, ੨੬, ੩ : ੩	-	੧੦੨
ਸੁਮੰਤ੍ਰ ਸਾਧ ਬਚਨਾ ਕੋਟਿ ਦੋਖ ਬਿਨਾਸਨਹ ॥	ਗਾਥਾ ੫, ੧੧ : ੧	-	੧੩੬੦
ਸੁਰਸਰੀ ਸਲਲ ਕ੍ਰਿਤ ਬਾਰੁਨੀ ਰੇ ਸੰਤ ਜਨ ਕਰਤ ਨਹੀ ਪਾਨੰ ॥	ਮਲਾ ਰਵਿ, ੧, ੧ : ੧	-	੧੨੯੩
ਸੁਰ ਸਿਧ ਗਣ ਗੰਧਰਬ ਧਿਆਵਹਿ ਜਖ ਕਿੰਨਰ ਗੁਣ ਭਨੀ ॥	ਆਸਾ ੫, ਛੰਤ ੫, ੨ : ੪	-	੪੫੫

ਸੁਰ ਸਿਧ ਗਣ ਗੰਧਰਬ ਮੁਨਿ ਜਨ ਸੇਖ ਪੀਰ ਸਲਾਰ ॥	ਸਿਰੀ ੧, ਅਸ ੧੭, ੩ : ੧	-	੬੪
ਸੁਰ ਸਿਧ ਗਣ ਗੰਧਰਬ ਮੁਨਿ ਜਨ ਗੁਣ ਅਨਿਕ ਭਗਤੀ ਗਾਇਆ ॥	ਗਉ ੫, ਛੰਤ ੩, ੨ : ੫	-	੨੪੯
ਸੁ ਰਸੁ ਕਬੀਰੈ ਜਾਨਿਆ ॥	ਸੋਰ ਕਬ, ੫, ੪ : ੩	-	੬੫੫
ਸੁਰਹ ਕੀ ਜੈਸੀ ਤੇਰੀ ਚਾਲ ॥	ਬਸੰ ਕਬ, ੧, ੧ : ੧	-	੧੧੯੬
ਸੁਰਖੀ ਪਾਂਚਉ ਰਾਖੈ ਸਬੈ ॥	ਗਉ ਕਬ, ਵਾ, ੬ : ੩	-	੩੪੪
ਸੁਰਗ ਨਰਕ ਅੰਮ੍ਰਿਤ ਬਿਖੁ ਏ ਸਭ ਤਿਉ ਕੰਚਨ ਅਰੁ ਪੈਸਾ ॥	ਗਉ ੯, ੭, ੨ : ੧	-	੨੨੦
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥	ਗਉ ੫, ੧੨੯*, ੧ : ੧	-	੨੦੭
ਸੁਰਗ ਪਵਿਤ੍ਰਾ ਮਿਰਤ ਪਵਿਤ੍ਰਾ ਪਇਆਲ ਪਵਿਤ੍ਰ ਅਲੋਗਨੀ ॥	ਰਾਮ ੫, ੩, ੨ : ੧	-	੮੮੩
ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ ॥	ਗਉ ਕਬ, ਅਸ ੬੩, ੧ : ੧	-	੩੩੭
ਸੁਰਗ ਮਿਰਤ ਪਇਆਲ ਭੂ ਮੰਡਲ ਸਗਲ ਬਿਆਪੇ ਮਾਇ ॥	ਧਨਾ ੫, ੨੧, ੨ : ੧	-	੬੭੬
ਸੁਰਗ ਮੁਕਤਿ ਬੈਕੁੰਠ ਸਭਿ ਬਾਂਛਹਿ ਨਿਤਿ ਆਸਾ ਆਸ ਕਰੀਜੈ ॥	ਕਲਿ ੪, ਅਸ ੨, ੧ : ੧	-	੧੩੨੪
ਸੁਰੰਗ ਰੰਗੀਲੇ ਹਰਿ ਹਰਿ ਧਿਆਇ ॥	ਭੈਰ ਨਾਮ, ੧, ੧*: ੨	-	੧੧੬੩
ਸੁਰਗੈ ਦੀਆ ਮੋਹਣੀਆ ਇਸਤਰੀਆ ਹੋਵਨਿ ਨਾਨਕ ਸਭੋ ਜਾਉ ॥	ਮਾਝ ੧, ਵਾਰ ੯ ਸ, ੧, ੪ : ੨	-	੧੪੨
ਸੁਰਤਾ ਪੰਡਿਤੁ ਤਾ ਕਾ ਨਾਉ ॥	ਮਲਾ ੧, ੬, ੧ : ੪	-	੧੨੫੬
ਸੁਰਤਿ ਸਤਿ ਸਤਿ ਜਸੁ ਸੁਨਤਾ ॥	ਗਉ ੫, ਸੁਖ ੧੭, ੧ : ੮	-	੨੮੫
ਸੁਰਤਿ ਸਬਦਿ ਭਵ ਸਾਗਰੁ ਤਰੀਐ ਨਾਨਕ ਨਾਮੁ ਵਖਾਣੇ ॥	ਰਾਮ ੧, ਸਿਗੋ, ੫ : ੨	-	੯੩੮
ਸੁਰਤਿ ਸਬਦੁ ਸਾਖੀ ਮੇਰੀ ਸਿੰਙੀ ਬਾਜੈ ਲੋਕੁ ਸੁਣੇ ॥	ਰਾਮ ੧, ੪, ੧ : ੧	-	੮੭੭
ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥	ਰਾਮ ੧, ਅਸ ੩, ੧ : ੨	-	੯੦੩
ਸੁਰਤਿ ਸਬਦੁ ਰਿਦ ਅੰਤਰਿ ਜਾਗੀ ਅਮਿਉ ਝੋਲਿ ਝੋਲਿ ਪੀਜਾ ਹੇ ॥	ਮਾਰੂ ੫, ਸੋਲਾ ੩, ੧੩ : ੩	-	੧੦੭੪
ਸੁਰਤਿ ਸਿਮ੍ਰਿਤਿ ਦੁਇ ਕੰਨੀ ਮੁੰਦਾ ਪਰਮਿਤਿ ਬਾਹਰਿ ਖਿੰਥਾ ॥	ਗਉ ਕਬ, ਅਸ ੫੩, ੧ : ੧	-	੩੩੪
ਸੁਰਤਿ ਸੋਚ ਕਰਿ ਭਾਂਡਸਾਲ ਤਿਸੁ ਵਿਚਿ ਤਿਸ ਨੋ ਰਖੁ ॥	ਸੋਰ ੧, ੨, ੨ : ੨	-	੫੯੫
ਸੁਰਤਿ ਹੋਵੈ ਪਤਿ ਊਗਵੈ ਗੁਰਬਚਨੀ ਭਉ ਖਾਇ ॥	ਸਿਰੀ ੧, ੧੦, ੪ : ੨	-	੧੮
ਸੁਰਤਿ ਗਈ ਕਾਲੀ ਹੂ ਧਉਲੇ ਕਿਸੈ ਨ ਭਾਵੈ ਰਖਿਓ ਘਰੇ ॥	ਮਾਰੂ ੧, ਅਸ ੮, ੮ : ੧	-	੧੦੧੪
ਸੁਰਤਿ ਪਿਆਲ ਸੁਧਾ ਰਸੁ ਅੰਮ੍ਰਿਤੁ ਏਹੁ ਮਹਾ ਰਸੁ ਪੇਉ ਰੇ ॥	ਰਾਮ ਕਬ, ੧, ੩ : ੨	-	੯੬੯
ਸੁਰਤਿ ਮਤਿ ਚਤੁਰਾਈ ਸੋਭਾ ਰੂਪੁ ਰੰਗੁ ਧਨੁ ਮਾਣੁ ॥	ਕਲਿ ੫, ੯, ੨ : ੧	-	੧੩੨੩
ਸੁਰਤਿ ਮਤਿ ਚਤੁਰਾਈ ਤਾ ਕੀ ਕਿਆ ਕਰਿ ਆਖਿ ਵਖਾਣੀਐ ॥	ਮਾਝ ੧, ਵਾਰ ੨ ਸ, ੨, ੨ : ੨	-	੧੩੮
ਸੁਰਤਿ ਮਤਿ ਚਤੁਰਾਈ ਤੇਰੀ ਤੂ ਜਾਣਾਇਹਿ ਜਾਣਾ ਰਾਮ ॥	ਸੂਹੀ ੫, ਛੰਤ ੪, ੩ : ੨	-	੭੭੯
ਸੁਰਤਿ ਮਤਿ ਨਾਹੀ ਕਿਛੁ ਗਿਆਨਿ ॥	ਰਾਮ ੫, ੩੭, ੧ : ੨	-	੮੯੪
ਸੁਰਤਿ ਮਤਿ ਨਾਹੀ ਚਤੁਰਾਈ ॥	ਸੂਹੀ ੧, ਅਸ ੧, ੪ : ੧	-	੭੫੦
ਸੁਰਤਿ ਮਤਿ ਬੁਧਿ ਪਰਗਾਸੁ ॥	ਰਾਮ ੫, ੨੧, ੪ : ੧	-	੮੮੯
ਸੁਰਤਿ ਮਾਹਿ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਤੇ ॥	ਆਸਾ ਕਬ, ੧੮, ੧*: ੨	-	੪੮੦
ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ ॥	ਵਡ ੧, ਅਲਾ ੩, ੫ : ੩	-	੫੮੦
ਸੁਰਤਿ ਵਿਹੂਣਾ ਕੋਇ ਨ ਕੀਅ ॥	ਸਿਰੀ ੧, ੩੦, ੧ : ੨	-	੨੪
ਸੁਰਤੀ ਸੁਰਤਿ ਰਲਾਈਐ ਏਤੁ ॥	ਰਾਮ ੧, ੭, ੧ : ੧	-	੮੭੮
ਸੁਰਤੀ ਕੈ ਮਾਰਗਿ ਚਲਿ ਕੈ ਉਲਟੀ ਨਦਰਿ ਪ੍ਰਗਾਸੀ ॥	ਪ੍ਰਭਾ ੧, ੮, ੩ : ੧	-	੧੩੨੯
ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤੁ ਹੋਇ ॥	ਸਾਰ ੪, ਵਾਰ ੭ ਸ, ੧, ੨ : ੨	-	੧੨੪੦
ਸੁਰ ਤੇਤੀਸਉ ਜੇਵਹਿ ਪਾਕ ॥	ਭੈਰ ਕਬ, ਅਸ ੨, ੨ : ੨	-	੧੧੬੩
ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥	ਧਨਾ ਕਬ, ੧, ੨ : ੨	-	੬੯੧
ਸੁਰ ਪਵਿਤ੍ਰ ਨਰ ਦੇਵ ਪਵਿਤ੍ਰਾ ਖਿਨੁ ਬੋਲਹੁ ਗੁਰਮੁਖਿ ਬਾਣੀ ॥	ਰਾਮ ੫, ੨, ੧*: ੨	-	੮੮੩
ਸੁਰਮਾਨੰਦ ਭਾਸਕਰ ਆਏ ॥	ਰਾਗ, ੧ : ੨੯	-	੧੪੩੦
ਸੁਰਾ ਅਪਵਿਤ੍ਰ ਨਤ ਅਵਰ ਜਲ ਰੇ ਸੁਰਸਰੀ ਮਿਲਤ ਨਹਿ ਹੋਇ ਆਨੰ ॥	ਮਲਾ ਰਵਿ, ੧, ੧ : ੨	-	੧੨੯੩
ਸੁਰਿਜਨ ਭਾਨੀ ਤਾਂ ਮਨੁ ਮੋਹਿਆ ॥	ਆਸਾ ੫, ੫੨, ੧ : ੨	-	੩੮੪
ਸੁਰਿ ਨਰ ਅਸੁਰ ਅੰਤੁ ਨਹੀ ਪਾਯਉ ॥	ਸਵ ੪, ਬਲ੍ਯ, ੧ : ੪	-	੧੪੦੫
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥	ਸਵ ੪, ਨਲ੍ਯ, ੫ : ੩	-	੧੩੯੯
ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥	ਸਵ ੪, ਸਲ੍ਯ, ੨ : ੨	-	੧੪੦੬
ਸੁਰਿ ਨਰ ਸੁਘੜ ਸੁਜਾਣ ਗਾਵਹਿ ਜੋ ਤੇਰੈ ਮਨਿ ਭਾਵਹੇ ॥	ਵਡ ੧, ਛੰਤ ੨, ੨ : ੪	-	੫੬੬
ਸੁਰਿ ਨਰ ਸੁਰਿ ਨਰ ਮੁਨਿ ਜਨ ਸਹਜਿ ਵਖਾਣੀ ਰਾਮ ॥	ਆਸਾ ੫, ਛੰਤ ੨, ੧ : ੨	-	੪੫੩

ਸੁਰਿ ਨਰ ਗਣ ਗੰਧਰਬ ਛਿਅ ਦਰਸਨ ਆਸਾਸੈ ॥	ਸਵ ੩, ਕਲ੍ਯ, ੫ : ੪	-	੧੩੯੩
ਸੁਰਿ ਨਰ ਗਣ ਗੰਧਰਬ ਮਿਲਿ ਆਏ ਅਪੂਰਬ ਜੰਞ ਬਣਾਈ ॥	ਸੂਹੀ ੪, ਛੰਤ ੩, ੪ : ੫	-	੭੭੫
ਸੁਰਿ ਨਰ ਗਣ ਗੰਧਰਬੇ ਜਪਿਓ ਰਿਖਿ ਬਪੁਰੈ ਹਰਿ ਗਾਇਆ ॥	ਮਾਰੂ ੪, ੨, ੨ : ੧	-	੯੯੫
ਸੁਰਿ ਨਰ ਗਣ ਗੰਧ੍ਰਬ ਜਸੁ ਗਾਵਹਿ ਸਭ ਗਾਵਤ ਜੇਤ ਉਪਾਮ ॥	ਬੈਰਾ ੪, ੧, ੨ : ੧	-	੭੧੯
ਸੁਰਿ ਨਰ ਗਣ ਗੰਧ੍ਰਬ ਜਿਨਿ ਮੋਹੇ ਤ੍ਰਿਭਵਣ ਮੇਖੁਲੀ ਲਾਈ ॥	ਸਿਰੀ ਕਬ, ੩, ੧ : ੨	-	੯੨
ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ ॥	ਸਿਰੀ ੩, ਅਸ ੨੨, ੩ : ੩	-	੬੭
ਸੁਰਿ ਨਰ ਦਾਧੇ ਲਾਗੀ ਆਗਿ ॥	ਗਉ ਕਬ, ੨੪, ੨ : ੧	-	੩੨੮
ਸੁਰਿ ਨਰ ਦੇਵ ਅਸੁਰ ਤ੍ਰੈ ਗੁਨੀਆ ਸਗਲੋ ਭਵਨੁ ਲੁਟਿਓ ਰੀ ॥	ਆਸਾ ੫, ੫੧, ੧ : ੨	-	੩੮੪
ਸੁਰਿ ਨਰ ਦੇਵ ਨ ਪਾਵਹਿ ਮੀਤਾ ॥	ਮਾਰੂ ੫, ਸੋਲਾ ੭, ੫ : ੨	-	੧੦੭੮
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥	ਦੇਵ ੫, ੩੫, ੨ : ੨	-	੫੩੫
ਸੁਰਿ ਨਰ ਨਾਥ ਸਚੇ ਸਰਣਾਈ ॥	ਧਨਾ ੧, ਅਸ ੧, ੪ : ੪	-	੬੮੫
ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ ॥	ਰਾਮ ੧, ਓਅੰ, ੩੪ : ੪	-	੯੩੪
ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੈ ਮਹਲਿ ਅਪਾਰਾ ॥	ਗੂਜ ੧, ੨, ੪ : ੧	-	੪੮੯
ਸੁਰਿ ਨਰ ਨਾਥੁ ਸਾਹਿਬੁ ਸਭਨਾ ਸਿਰਿ ਭਾਇ ਮਿਲੈ ਭਉ ਜਾਈ ਹੇ ॥	ਮਾਰੂ ੧, ਸੋਲਾ ੨, ੭ : ੩	-	੧੦੨੧
ਸੁਰਿ ਨਰ ਮੁਨਿ ਜਨ ਅੰਮ੍ਰਿਤੁ ਖੋਜਦੇ ਸੁ ਅੰਮ੍ਰਿਤੁ ਗੁਰ ਤੇ ਪਾਇਆ ॥	ਰਾਮ ੩, ਅਨੰ, ੧੩ : ੧	-	੯੧੮
ਸੁਰਿ ਨਰ ਮੁਨਿ ਜਨ ਕਉਤਕ ਆਏ ਕੋਟਿ ਤੇਤੀਸ ਉਜਾਨਾਂ ॥	ਆਸਾ ਕਬ, ੨੪, ੩ : ੧	-	੪੮੨
ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥	ਗਉ ੫, ਥਿਤੀ, ੪ : ੭	-	੨੯੭
ਸੁਰਿ ਨਰ ਮੁਨਿ ਜਨ ਤਾ ਕੀ ਸੇਵ ॥	ਬਸੰ ੫, ੧੦, ੩ : ੨	-	੧੧੮੩
ਸੁਰਿ ਨਰ ਮੁਨਿ ਜਨ ਤਿਨਹੂ ਤੇ ਦੂਰਿ ॥	ਧਨਾ ਨਾਮ, ੫, ੧*: ੨	-	੬੯੪
ਸੁਰਿ ਨਰ ਮੁਨਿ ਜਨ ਲੋਚਦੇ ਸੋ ਸਤਿਗੁਰਿ ਦੀਆ ਬੁਝਾਇ ਜੀਉ ॥	ਸਿਰੀ ੧, ਅਸ ੨੮, ੪ : ੩		੭੨
ਸੁਰਿ ਨਰ ਵਿਰਤਿ ਪਖਿ ਕਰਮੀ ਨਾਚੇ ਮੁਨਿ ਜਨ ਗਿਆਨ ਬੀਚਾਰੀ ॥	ਗੂਜ ੩, ਅਸ ੧, ੪ : ੧	-	੫੦੬
ਸੁਲਹੀ ਕਾ ਹਾਥੁ ਕਹੀ ਨ ਪਹੁਚੈ ਸੁਲਹੀ ਹੋਇ ਮੂਆ ਨਾਪਾਕੁ ॥	ਬਿਲਾ ੫, ੧੦੪, ੧*: ੨	-	੮੨੫
ਸੁਲਹੀ ਤੇ ਨਾਰਾਇਣ ਰਾਖੁ ॥	ਬਿਲਾ ੫, ੧੦੪, ੧*: ੧	-	੮੨੫
ਸੁਲਤਾਨ ਖਾਨ ਕਰੇ ਖਿਨ ਕੀਰੇ ॥	ਮਾਰੂ ੫, ਸੋਲਾ ੧, ੪ : ੧	-	੧੦੭੧
ਸੁਲਤਾਨ ਖਾਨ ਬਾਦਿਸਾਹ ਨਹੀ ਰਹਨਾ ॥	ਗਉ ੧, ਅਸ ੧੪, ੩ : ੧	-	੨੨੭
ਸੁਲਤਾਨ ਖਾਨ ਮਲੂਕ ਉਮਰੇ ਗਏ ਕਰਿ ਕਰਿ ਕੂਚੁ ॥	ਸਿਰੀ ੧, ਅਸ ੧੭, ੪ : ੧	-	੬੪
ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥	ਸਿਰੀ ੧, ੧, ੪ : ੧	-	੧੪
ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥	ਭੈਰ ਨਾਮ, ੧੦, ੧ : ੧	-	੧੧੬੫
ਸੋ ਐਸਾ ਰਾਜਾ ਸ੍ਰੀ ਗੋਪਾਲੁ ॥	ਮਲਾ ਨਾਮ, ੧, ੨ : ੫	-	੧੨੯੨
ਸੋ ਐਸਾ ਰਾਜਾ ਤ੍ਰਿਭਵਣ ਧਣੀ ॥	ਮਲਾ ਨਾਮ, ੧, ੪ : ੬	-	੧੨੯੨
ਸੋ ਐਸਾ ਰਾਜਾ ਤ੍ਰਿਭਵਣ ਪਤੀ ॥	ਮਲਾ ਨਾਮ, ੧, ੩ : ੬	-	੧੨੯੨
ਸੋਇਨ ਕਟੋਰੀ ਅੰਮ੍ਰਿਤ ਭਰੀ ॥	ਭੈਰ ਨਾਮ, ੩, ੨ : ੧	-	੧੧੬੩
ਸੋਈ ਨਾਨਕ ਸਖਾ ਜੀਅ ਸੰਗਿ ਕਿਤੋ ॥	ਗਾਥਾ ੫, ੧੩ : ੪	-	੧੩੬੦
ਸੂਆ ਪੜਾਵਤ ਗਨਿਕਾ ਤਰੀ ॥	ਗੋਂਡ ਨਾਮ, ੫, ੨ : ੩	-	੮੭੪
ਸੂਆ ਪਿੰਜਰਿ ਨਹੀ ਖਾਇ ਬਿਲਾਸੁ ॥	ਮਾਲੀ ੫, ੩, ੩ : ੨	-	੯੮੭
ਸੂਐ ਚਾੜਿ ਭਵਾਈਅਹਿ ਜੰਤ ॥	ਆਸਾ ੧, ਵਾਰ ੫ ਸ, ੧, ੨ : ੧੯	-	੪੬੫
ਸੂਹਟੁ ਪਿੰਜਰਿ ਪ੍ਰੇਮ ਕੈ ਬੋਲੈ ਬੋਲਣਹਾਰੁ ॥	ਮਾਰੂ ੧, ਅਸ ੨, ੮ : ੧	-	੧੦੧੦
ਸੂਹਬ ਸੂਹਬ ਸੂਹਵੀ ॥	ਸੂਹੀ ੫, ੧੦, ੧*: ੧	-	੭੩੯
ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥	ਸੂਹੀ ੩, ਵਾਰ ੨ ਸ, ੩, ੧ : ੧	-	੭੮੫
ਸੂਹਵੀਏ ਸੂਹਾ ਸਭੁ ਸੰਸਾਰੁ ਹੈ ਜਿਨ ਦੁਰਮਤਿ ਦੂਜਾ ਭਾਉ ॥	ਸੂਹੀ ੩, ਵਾਰ ੩ ਸ, ੩, ੧ : ੧	-	੭੮੬
ਸੂਹਵੀਏ ਸੂਹਾ ਵੇਸੁ ਛਡਿ ਤੂ ਤਾ ਪਿਰ ਲਗੀ ਪਿਆਰੁ ॥	ਸੂਹੀ ੩, ਵਾਰ ੫ ਸ, ੩, ੧ : ੧	-	੭੮੬
ਸੂਹਵੀਏ ਨਿਮਾਣੀਏ ਸੋ ਸਹੁ ਸਦਾ ਸਮ੍ਾਲਿ ॥	ਸੂਹੀ ੩, ਵਾਰ ੧ ਸ, ੩, ੨ : ੧	-	੭੮੫
ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥	ਸੂਹੀ ੩, ਵਾਰ ੪ ਸ, ੩, ੨ : ੧	-	੭੮੬
ਸੂਹਾ ਰੰਗੁ ਦਿਨ ਥੋੜੇ ਹੋਵੈ ਇਸੁ ਜਾਦੇ ਬਿਲਮ ਨ ਲਾਇਦਾ ॥	ਮਾਰੂ ੩, ਸੋਲਾ ੨੨, ੭ : ੩	-	੧੦੬੬
ਸੂਹਾ ਰੰਗੁ ਵਿਕਾਰੁ ਹੈ ਕੰਤੁ ਨ ਪਾਇਆ ਜਾਇ ॥	ਸੂਹੀ ੩, ਵਾਰ ੩ ਸ, ੩, ੨ : ੧	-	੭੮੬
ਸੂਹਾ ਵੇਸੁ ਸਭੁ ਉਤਾਰਿ ਧਰੇ ਗਲਿ ਪਹਿਰੈ ਖਿਮਾ ਸੀਗਾਰੁ ॥	ਸੂਹੀ ੩, ਵਾਰ ੪ ਸ, ੩, ੧ : ੪	-	੭੮੬
ਸੂਹੈ ਵੇਸਿ ਕਾਮਣਿ ਕੁਲਖਣੀ ਜੋ ਪ੍ਰਭ ਛੋਡਿ ਪਰ ਪੁਰਖ ਧਰੇ ਪਿਆਰੁ ॥	ਸੂਹੀ ੩, ਵਾਰ ੪ ਸ, ੩, ੧ : ੧	-	੭੮੬

ਸੂਖ ਸਹਜ ਦਇਆ ਕਾ ਪੋਤਾ ॥	ਰਾਮ ੫, ੩੫, ੧ : ੩	-	੮੯੩
ਸੂਖ ਸਹਜ ਨਾਨਕ ਅਨੰਦ ਤਾ ਕੈ ਪੂਰਨ ਨਾਦ ॥	ਬਿਲਾ ੫, ੩੮, ੪ : ੨	-	੮੧੦
ਸੂਖ ਸਹਜ ਮਨਿ ਆਵੈ ਸਾਂਤਿ ॥	ਸੂਹੀ ੫, ੨੨, ੩ : ੨	-	੭੪੧
ਸੂਖ ਸਹਜ ਮੇਰਾ ਧਨੁ ਸੋਹਾਗਾ ॥	ਆਸਾ ੫, ੯੫, ੪ : ੨	-	੩੯੪
ਸੂਖ ਸਹਜ ਰਸ ਮਹਾ ਅਨੰਦਾ ॥	ਗਉ ੫, ੧੪੪, ੨ : ੧	-	੧੯੪
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥	ਆਸਾ ੫, ਛੰਤ ੧੧, ੨ : ੨	-	੪੬੦
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੈ ॥	ਬਿਲਾ ੫, ੮੨, ੧ : ੨	-	੮੨੦
ਸੂਖ ਦੂਖ ਇਸੁ ਮਨ ਕੀ ਬਿਰਥਾ ਤੁਮ ਹੀ ਆਗੈ ਸਾਰਨਾ ॥	ਰਾਮ ੫, ਅਸ ੫, ੬ : ੧	-	੯੧੫
ਸੂਖ ਦੂਖ ਜਨ ਸਮ ਦ੍ਰਿਸਟੇਤਾ ॥	ਗਉ ੫, ਸੁਖ ੩, ੬ : ੯	-	੨੬੬
ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥	ਗਉ ੫, ਬਾਅ, ੧੭ ਸ: ੨	-	੨੫੩
ਸੂਖਮ ਅਸਥੂਲ ਸਗਲ ਭਗਵਾਨ ॥	ਗਉ ੫, ਥਿਤੀ, ੧੪ : ੭	-	੨੯੯
ਸੂਖ ਮਹਲ ਜਾ ਕੇ ਊਚ ਦੁਆਰੇ ॥	ਸੂਹੀ ੫, ੧੨, ੧ : ੧	-	੭੩੯
ਸੂਖ ਮੰਗਲ ਕਲਿਆਣ ਸਹਜ ਧੁਨਿ ਪ੍ਰਭ ਕੇ ਚਰਣ ਨਿਹਾਰਿਆ ॥	ਸੋਰ ੫, ੪੦, ੧ : ੧	-	੬੧੯
ਸੂਖ ਮੰਗਲ ਕਲਿਆਣ ਜਿਸਹਿ ਘਰਿ ਤਿਸ ਹੀ ਸਰਣੀ ਪਾਈਐ ॥	ਸਾਰ ੫, ੪੯,੧ : ੧	-	੧੨੧੪
ਸੂਖਮ ਮਹਿ ਜਾਨੈ ਅਸਥੂਲੁ ॥	ਗਉ ੫, ਸੁਖ ੯, ੪ : ੮	-	੨੭੪
ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥	ਆਸਾ ੧, ਵਾਰ ੬ ਸ, ੧, ੧ : ੬	-	੪੬੬
ਸੂਖਿ ਅਰਾਧਨੁ ਦੂਖਿ ਅਰਾਧਨੁ ਬਿਸਰੈ ਨ ਕਾਹੂ ਬੇਰਾ ॥	ਜੈਤ ੫, ੪, ੧ : ੧	-	੭੦੦
ਸੂਖੀ ਹੂੰ ਸੁਖੁ ਪਾਇ ਮਾਇ ਨ ਕੀਮ ਗਣੀ ॥	ਆਸਾ ੫, ੧੦੫, ੨ : ੨	-	੩੯੭
ਸੂਖੀ ਕਰੈ ਪਸਾਉ ਦੂਖ ਵਿਸਾਰਸੀ ॥	ਸੂਹੀ ੧, ੫, ੧ : ੨	-	੭੨੯
ਸੂਖੁ ਸਹਜੁ ਆਨੰਦੁ ਸੰਤਨ ਕੈ ਨਾਨਕ ਗੁਰ ਤੇ ਜਾਨਾ ॥	ਧਨਾ ੫, ੬, ੪ : ੨	-	੬੭੨
ਸੂਖੁ ਸਹਜੁ ਇਸੁ ਘਰ ਕਾ ਜਾਨਿਆ ॥	ਆਸਾ ੫, ੯੫, ੧*: ੨	-	੩੯੪
ਸੂਖੁ ਸੰਤਨ ਕੈ ਬਿਨਸੀ ਚਿੰਦ ॥	ਧਨਾ ੫, ੨੩, ੨ : ੪	-	੬੭੬
ਸੂਖੁ ਭਇਆ ਦੁਖੁ ਦੂਰਿ ਪਰਾਨਾ ॥	ਮਾਝ ੫, ੩੦, ੨ : ੧	-	੧੦੩
ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ ॥	ਵਡ ੧, ਛੰਤ ੧, ੨ : ੪	-	੫੬੬
ਸੂਚੀ ਕਾਇਆ ਹਰਿ ਗੁਣ ਗਾਇਆ ॥	ਆਸਾ ੧, ੧੭, ੩ : ੧	-	੩੫੪
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥	ਆਸਾ ੧, ਵਾਰ ੧੭ ਸ, ੧, ੨ : ੩	-	੪੭੨
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥	ਆਸਾ ੧, ਵਾਰ ੧੭ ਸ, ੧, ੨ : ੪	-	੪੭੨
ਸੂਚੈ ਸਾਚੇ ਨਾ ਲਾਗੈ ਮਲੁ ॥	ਬਿਲਾ ੧, ਥਿਤੀ, ੧੩ : ੬	-	੮੪੦
ਸੂਚੈ ਭਾਡੈ ਸਾਚੁ ਸਮਾਵੈ ਵਿਰਲੇ ਸੂਚਾਚਾਰੀ ॥	ਸੋਰ ੧, ੬, ੫ : ੧	-	੫੯੭
ਸੂਤਕਿ ਅਗਨਿ ਪਉਣੈ ਪਾਣੀ ਮਾਹਿ ॥	ਗਉ ੩, ਅਸ ੧, ੩ : ੧	-	੨੨੯
ਸੂਤਕਿ ਕਰਮ ਨ ਪੂਜਾ ਹੋਇ ॥	ਗਉ ੩, ਅਸ ੧, ੪ : ੧	-	੨੨੯
ਸੂਤਕੁ ਅਗਨਿ ਭਖੈ ਜਗੁ ਖਾਇ ॥	ਆਸਾ ੧, ਅਸ ੪, ੮ : ੧	-	੪੧੩
ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥	ਆਸਾ ੧, ਵਾਰ ੧੮ ਸ, ੧, ੧ : ੫	-	੪੭੨
ਸੂਤਕੁ ਜਲਿ ਥਲਿ ਸਭ ਹੀ ਥਾਇ ॥	ਆਸਾ ੧, ਅਸ ੪, ੮ : ੨	-	੪੧੩
ਸੂਤਕੁ ਭੋਜਨੁ ਜੇਤਾ ਕਿਛੁ ਖਾਹਿ ॥	ਗਉ ੩, ਅਸ ੧, ੩ : ੨	-	੨੨੯
ਸੂਤ ਬਿਨਾ ਕੈਸੇ ਮਣੀ ਪਰੋਈਐ ॥	ਗੋਂਡ ਕਬ, ੯, ੨ : ੨	-	੮੭੨
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥	ਆਸਾ ਨਾਮ, ੧, ੧*: ੨	-	੪੮੫
ਸੂਤੁ ਜਨੇਊ ਪੜਿ ਗਲਿ ਪਾਵੈ ॥	ਰਾਮ ੩, ਵਾਰ ੧੧ ਸ, ੧, ੨ : ੨	-	੯੫੧
ਸੂਤੁ ਪਾਇ ਕਰੇ ਬੁਰਿਆਈ ॥	ਰਾਮ ੩, ਵਾਰ ੧੧ ਸ, ੧, ੨ : ੩	-	੯੫੧
ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ ॥	ਗਉ ੧, ਅਸ ੧੮, ੪ : ੧	-	੨੨੯
ਸੂਤੈ ਸੂਤ ਮਿਲਾਏ ਕੋਰੀ ॥	ਆਸਾ ਕਬ, ੩੬, ੪ : ੨	-	੪੮੪
ਸੂਦੁ ਸੂਦੁ ਕਰਿ ਮਾਰਿ ਉਠਾਇਓ ਕਹਾ ਕਰਉ ਬਾਪ ਬੀਠੁਲਾ ॥	ਮਲਾ ਨਾਮ, ੨, ੧ : ੨	-	੧੨੯੨
ਸੂਦੁ ਵੈਸੁ ਪਰ ਕਿਰਤਿ ਕਮਾਵੈ ॥	ਗਉ ੪, ੩੯, ੩ : ੨	-	੧੬੪
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥	ਬਿਲਾ ਕਬ, ੧, ੧*: ੨	-	੮੫੫
ਸੂਨੇ ਨਗਰਿ ਪਰੇ ਠਗਹਾਰੇ ॥	ਗਉ ੫, ੮੯, ੨ : ੪	-	੧੮੨
ਸੂਮਹਿ ਧਨੁ ਰਾਖਨ ਕਉ ਦੀਆ ਮੁਗਧੁ ਕਹੈ ਧਨੁ ਮੇਰਾ ॥	ਆਸਾ ਕਬ, ੧੬, ੩ : ੧	-	੪੭੯
ਸੂਰ ਸਰੁ ਸੋਸਿ ਲੈ ਸੋਮ ਸਰੁ ਪੋਖਿ ਲੈ ਜੁਗਤਿ ਕਰਿ ਮਰਤੁ ਸੁ ਸਨਬੰਧੁ ਕੀਜੈ ॥	ਮਾਰੂ ੧, ੯, ੧ : ੧	-	੯੯੧

ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥	ਮਾਰੂ ੩, ਸੋਲਾ ੧੩, ੧੬ : ੧	-	੧੦੫੭
ਸੇ ਜਨ ਰਾਤੇ ਗੁਰ ਸਬਦਿ ਰੰਗਾਏ ॥	ਮਾਝ ੩, ਅਸ ੧੩, ੬ : ੨	-	੧੧੭
ਸੇ ਜਨ ਲਾਗੇ ਗੁਰ ਕੀ ਪਾਈ ॥	ਗਉ ੫, ੧੪੩, ੨ : ੨	-	੧੯੪
ਸੇ ਜਨ ਵਿਰਲੇ ਜਾਣੀਅਹਿ ਕਲਜੁਗ ਵਿਚਿ ਸੰਸਾਰਿ ॥	ਮਾਰੂ ੩, ਵਾਰ ੧੯ ਸ, ੩, ੨ : ੨	-	੧੦੯੩
ਸੇਜ ਵਿਛਾਈ ਸਰਧ ਅਪਾਰਾ ॥	ਸੂਹੀ ੫, ੪, ੪ : ੨	-	੭੩੭
ਸੇਜ ਵਿਛਾਈ ਕੰਤ ਕੂ ਕੀਆ ਹਭੁ ਸੀਗਾਰੁ ॥	ਮਾਰੂ ੫, ਵਾਰ ੩ ਸ, ੫, ੩ : ੧	-	੧੦੯੫
ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥	ਮਾਰੂ ੫, ਵਾਰ ੨੨ ਸ, ੫, ੩ : ੨	-	੧੧੦੨
ਸੇਜਾ ਸੁਹਾਵੀ ਸੰਗਿ ਪਿਰ ਕੈ ਸਾਤ ਸਰ ਅੰਮ੍ਰਿਤ ਭਰੇ ॥	ਆਸਾ ੧, ਛੰਤ ੧, ੧ : ੪	-	੪੩੬
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥	ਬਿਹਾ ੫, ੮, ੪ : ੪	-	੫੪੭
ਸੇਜੈ ਕੰਤ ਮਹੇਲੜੀ ਸੂਤੀ ਬੂਝ ਨ ਪਾਇ ॥	ਸਿਰੀ ੧, ਅਸ ੨, ੮ : ੧	-	੫੪
ਸੇਜੈ ਕੰਤੁ ਨ ਆਇਓ ਏਵੈ ਭਇਆ ਵਿਕਾਰੁ ॥	ਸੂਹੀ ੩, ਵਾਰ ੯ ਸ, ੩, ੨ : ੨	-	੭੮੮
ਸੇਜੈ ਕੰਤੁ ਨ ਆਵਈ ਨਿਤ ਨਿਤ ਹੋਇ ਖੁਆਰੁ ॥	ਸਿਰੀ ੩, ੪੬, ੧ : ੨	-	੩੧
ਸੇਜੈ ਰਮਤੁ ਨੈਨ ਨਹੀ ਪੇਖਉ ਇਹੁ ਦੁਖੁ ਕਾ ਸਉ ਕਹਉ ਰੇ ॥	ਆਸਾ ਕਬ, ੨੫, ੧*: ੨	-	੪੮੨
ਸੇਤੀ ਖੁਸੀ ਸਵਾਰੀਐ ਨਾਨਕ ਕਾਰਜੁ ਸਾਰੁ ॥	ਸੂਹੀ ੩, ਵਾਰ ੭ ਸ, ੨, ੩ : ੨	-	੭੮੭
ਸੇ ਤੈਂ ਲੀਨੇ ਭਗਤ ਰਾਖਿ ॥	ਬਸੰ ੫, ਅਸ਼ ੧, ੭ : ੨	-	੧੧੯੨
ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥	ਸੋਰ ੪, ਵਾਰ, ੭ : ੩	-	੬੪੫
ਸੇ ਦਰਿ ਸਾਚੈ ਸਾਚੁ ਕਮਾਵਹਿ ਜਿਨ ਗੁਰਮੁਖਿ ਸਾਚੁ ਅਧਾਰਾ ॥	ਸਾਰ ੩, ਅਸ ੩, ੭ : ੧	-	੧੨੩੪
ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ੍ ॥	ਸਲੋ ੩, ੫੨ : ੧	-	੧੪੧੯
ਸੇ ਦੁਖ ਆਗੈ ਜਿ ਭੋਗ ਬਿਲਾਸੇ ॥	ਮਲਾ ੧, ਅਸ ੫, ੮ : ੧	-	੧੨੭੫
ਸੇ ਧਨਵੰਤ ਸੇਈ ਸਚੁ ਸਾਹਾ ॥	ਪ੍ਰਭਾ ੫, ੭, ੧ : ੧	-	੧੩੩੯
ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥	ਧਨਾ ੩, ੧, ੧*: ੧	-	੬੬੩
ਸੇ ਧਨਵੰਤ ਹਰਿ ਨਾਮੁ ਕਮਾਇ ॥	ਗਉ ੩, ੩੨, ੧ : ੩	-	੧੬੧
ਸੇ ਧਨਵੰਤ ਗਨੀ ਸੰਸਾਰ ॥	ਗਉ ੫, ਸੁਖ ੧੪, ੩ : ੪	-	੨੮੧
ਸੇ ਧਨਵੰਤ ਜਿਨ ਹਰਿ ਪ੍ਰਭੁ ਰਾਸਿ ॥	ਬਸੰ ੫, ੧੩, ੨ : ੧	-	੧੧੮੪
ਸੇ ਧਨਵੰਤ ਦਿਸਹਿ ਘਰਿ ਜਾਇ ॥	ਮਲਾ ੧, ੮, ੪ : ੩	-	੧੨੫੭
ਸੇ ਧਨਵੰਤੇ ਸੇ ਪਤਿਵੰਤੇ ਹਰਿ ਕੀ ਸਰਣਿ ਸਮਾਹਿ ॥	ਸਾਰ ੫, ੧੧੧, ੨ : ੧	-	੧੨੨੫
ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ ਹਰਿ ਧਾਰਿਓ ਹਰਿ ਉਰਛੇ ॥	ਬਸੰ ੪, ੪, ੩ : ੨	-	੧੧੭੮
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥	ਆਸਾ ੪, ਸੋਦ ੨, ੩ : ੫	-	੩੪੮
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥	ਆਸਾ ੪, ਸੋਪੁ ੧, ੩ : ੫	-	੧੧
ਸੇ ਧੰਨੁ ਵਡੇ ਸਤ ਪੁਰਖਾ ਪੂਰੇ ਜਿਨ ਗੁਰਮਤਿ ਨਾਮੁ ਧਿਆਇਆ ॥	ਆਸਾ ੪, ਛੰਤ ੧੦, ੪ : ੪	-	੪੪੫
ਸੇ ਨਿਰਭਉ ਜਿਨ੍ ਭਉ ਪਇਆ ॥	ਬਸੰ ੫, ੩, ੩ : ੧	-	੧੧੮੦
ਸੇ ਨਿਰਮਲ ਜੋ ਹਰਿ ਸਾਚੇ ਭਾਏ ॥	ਮਾਝ ੩, ਅਸ ੨੦, ੮ : ੨	-	੧੨੧
ਸੇ ਨੇਤ੍ਰ ਪਰਵਾਣੁ ਜਿਨੀ ਦਰਸਨੁ ਪੇਖਾ ॥	ਮਾਝ ੫, ੨੯, ੨ : ੧	-	੧੦੩
ਸੇ ਪਰਵਾਣੁ ਜਿਨੀ ਹਰਿ ਸਿਉ ਚਿਤੁ ਲਾਇਆ ॥	ਭੈਰ ੩, ਅਸ ੧, ੧੩ : ੨	-	੧੧੫੫
ਸੇ ਪ੍ਰਭਿ ਰਾਖੇ ਕਿਰਪਾ ਧਾਰਿ ॥	ਗਉ ੧, ਅਸ ੧੬, ੩ : ੨	-	੨੨੮
ਸੇ ਫਲ ਕੰਮਿ ਨ ਆਵਨ੍ਹੀ ਤੇ ਗੁਣ ਮੈ ਤਨਿ ਹੰਨਿ੍ ॥	ਸੂਹੀ ੧, ੩, ੪ : ੨	-	੭੨੯
ਸੇ ਬਡਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ॥	ਦੇਵ ੫, ੧੦, ੨ : ੧	-	੫੩੦
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥	ਮਲਾ ੧, ਵਾਰ ੧੦ ਸ, ੩, ੧ : ੨	-	੧੨੮੨
ਸੇ ਭਗਤ ਸਚੇ ਤੇਰੈ ਮਨਿ ਭਾਏ ॥	ਮਾਰੂ ੩, ਸੋਲਾ ੧੨, ੧੨ : ੧	-	੧੦੫੬
ਸੇ ਭਗਤ ਸਤਿਗੁਰ ਮਨਿ ਭਾਏ ॥	ਮਲਾ ੩, ਅਸ ੩, ੭ : ੧	-	੧੨੭੭
ਸੇ ਭਗਤ ਸੇ ਸੇਵਕ ਮੇਰੀ ਜਿੰਦੁੜੀਏ ਜੋ ਪ੍ਰਭ ਮੇਰੇ ਮਨਿ ਭਾਣੇ ਰਾਮ ॥	ਬਿਹਾ ੪, ੬, ੨ : ੧	-	੫੪੧
ਸੇ ਭਗਤ ਸੇ ਸੇਵਕਾ ਜਿਨਾ ਹਰਿ ਨਾਮੁ ਪਿਆਰਾ ॥	ਸੂਹੀ ੪, ੯, ੩ : ੧	-	੭੩੩
ਸੇ ਭਗਤ ਸੇ ਤਤੁ ਗਿਆਨੀ ਜਿਨ ਕਉ ਹੁਕਮੁ ਮਨਾਏ ॥	ਗੂਜ ੩, ਅਸ ੧, ੬ : ੨	-	੫੦੬
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥	ਆਸਾ ੪, ਸੋਪੁ ੧, ੪ : ੫	-	੧੧
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥	ਆਸਾ ੪, ਸੋਦ ੨, ੪ : ੫	-	੩੪੮
ਸੇ ਭਗਤ ਹਰਿ ਭਾਵਦੇ ਜੋ ਗੁਰਮੁਖਿ ਭਾਇ ਚਲੰਨਿ ॥	ਗਉ ੩, ਅਸ ੯, ੨ : ੧	-	੨੩੩
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥	ਗਉ ੪, ਵਾਰ, ੧੩ : ੪	-	੩੦੭

ਸੇ ਭਗਤ ਤੁਧੁ ਭਾਵਦੇ ਸਚੈ ਨਾਇ ਪਿਆਰਿਆ ॥	ਮਲਾ ੧, ਵਾਰ, ੫ : ੭	-	੧੨੮੦
ਸੇ ਭਾਈ ਸੇ ਸਜਣਾ ਜੋ ਸਚਾ ਸੇਵੰਨਿ ॥	ਸੂਹੀ ੩, ਅਸ ੩, ੨੫ : ੧	-	੭੫੬
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ ॥	ਮਾਝ ੫, ਬਾਰਾ, ੭ : ੯	-	੧੩੪
ਸੇ ਭੀ ਵਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥	ਸਲੋ ੧, ੧ : ੪	-	੧੪੧੦
ਸੇ ਮਥੇ ਨਿਹਚਲ ਰਹੇ ਜਿਨ ਗੁਰਿ ਧਾਰਿਆ ਹਥੁ ॥	ਸਿਰੀ ੫, ੯੦, ੩ : ੨	-	੪੯
ਸੇ ਮਨਮੁਖ ਜੋ ਸਬਦੁ ਨ ਪਛਾਣਹਿ ॥	ਮਾਰੂ ੩, ਸੋਲਾ ੧੧, ੬ : ੧	-	੧੦੫੪
ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥	ਆਸਾ ੪, ਸੋਪੁ ੧, ੩ : ੨	-	੧੧
ਸੇ ਮੁਕਤੁ ਸੇ ਮੁਕਤੁ ਭਏ ਜਿਨ੍ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥	ਆਸਾ ੪, ਸੋਦ ੨, ੩ : ੨	-	੩੪੮
ਸੇ ਮੈ ਗੁਣ ਨਾਹੀ ਹਉ ਕਿਉ ਮਿਲਾ ਮੇਰੀ ਮਾਇਆ ॥	ਵਡ ੪, ੧, ੩ : ੨	-	੫੬੧
ਸੇ ਮੈ ਗੁਣ ਨਾਹੀ ਹਉ ਕਿਆ ਕਰੀ ਦੁਹਾਗਣਿ ॥	ਵਡ ੪, ੨, ੩ : ੨	-	੫੬੧
ਸੇ ਲਾਲ ਭਏ ਗੂੜੈ ਰੰਗਿ ਰਾਤੇ ਜਿਨ ਗੁਰ ਮਿਲਿ ਹਰਿ ਹਰਿ ਗਾਇਆ ॥	ਮਾਰੂ ੫, ੧੬, ੩ : ੨	-	੧੦੦੩
ਸੇਵਉ ਸਾਧ ਸੰਤ ਚਰਨੇਰੈ ॥	ਕਾਨ ੫, ੩੪, ੧ : ੧	-	੧੩੦੪
ਸੇਵਉ ਸਾਧ ਗਹਉ ਓਟ ਚਰਨਾ ਨਹ ਬਿਸਰੈ ਮੁਹਤੁ ਚਸਾਈ ॥	ਸੋਰ ੫, ੩, ੧*: ੨	-	੬੦੯
ਸੇ ਵਸਤੂ ਸਹਿ ਦਿਤੀਆ ਮੈ ਤਿਨ੍ ਸਿਉ ਲਾਇਆ ਚਿਤੁ ਜੀਉ ॥	ਸੂਹੀ ੧, ਕੁਚ, ੧ : ੮	-	੭੬੨
ਸੇਵਹੁ ਸਤਿਗੁਰੁ ਸਮੁੰਦੁ ਅਥਾਹਾ ॥	ਮਾਰੂ ੧, ਸੋਲਾ ੨੨, ੮ : ੧	-	੧੦੪੩
ਸੇਵਹੁ ਸਤਿਗੁਰ ਦੇਵ ਅਗੈ ਨ ਮਰਹੁ ਡਰਿ ॥	ਗੂਜ ੫, ਵਾਰ, ੬ : ੫	-	੫੧੯
ਸੇਵਹੁ ਸਾਧੂ ਭਾਉ ਕਰਿ ਤਉ ਨਿਧਿ ਹਰਿ ਪਾਵਉ ॥	ਆਸਾ ੫, ੧੧੭, ੩ : ੨	-	੪੦੦
ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥	ਗਉ ੪, ਵਾਰ ੨੮ ਸ, ੫, ੧ : ੧	-	੩੧੫
ਸੇਵਕ ਸੰਤ ਰਾਜਾ ਰਾਮ ਮੁਰਾਰੀ ॥	ਸੂਹੀ ੫, ੨੫, ੪ : ੨	-	੭੪੨
ਸੇਵਕ ਸਭਿ ਕਰਦੇ ਸੇਵ ਦਰਿ ਨਾਨਕੁ ਜਨੁ ਤੇਰਾ ॥	ਮਾਰੂ ੫, ਵਾਰ, ੫ : ੮	-	੧੦੯੬
ਸੇਵਕ ਸਿਖ ਸਦਾ ਅਤਿ ਲੁਭਿਤ ਅਲਿ ਸਮੂਹ ਜਿਉ ਕੁਸਮ ਸੁਬਾਸੇ ॥	ਸਵ ੪, ਮਥੁ, ੬ : ੩	-	੧੪੦੪
ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨਿ੍ ਓਨ੍ਾ ਅੰਦਰਿ ਹਿਰਦੈ ਭਾਈ ॥	ਬਿਲਾ ੪, ਵਾਰ, ੪ : ੨	-	੮੫੦
ਸੇਵਕ ਸਿਖ ਪੂਜਣ ਸਭਿ ਆਵਹਿ ਸਭਿ ਗਾਵਹਿ ਹਰਿ ਹਰਿ ਊਤਮ ਬਾਨੀ ॥	ਧਨਾ ੪, ੧੧, ੧ : ੧	-	੬੬੯
ਸੇਵਕ ਸੇਵਹਿ ਸਬਦਿ ਸਲਾਹਹਿ ॥	ਮਾਰੂ ੩, ਸੋਲਾ ੧੩, ੧੧ : ੧	-	੧੦੫੭
ਸੇਵਕ ਸੇਵਹਿ ਕਰਹਿ ਅਰਦਾਸਿ ॥	ਮਾਰੂ ੩, ਸੋਲਾ ੨੩, ੧੦ : ੧	-	੧੦੬੭
ਸੇਵਕ ਸੇਵਹਿ ਕਰਮਿ ਚੜਾਉ ॥	ਆਸਾ ੧, ਵਾਰ ੫ ਸ, ੧, ੨ : ੧੧	-	੪੬੫
ਸੇਵਕ ਸੇਵਹਿ ਗੁਰਮੁਖਿ ਹਰਿ ਜਾਤਾ ॥	ਮਾਝ ੩, ਅਸ ੨੯, ੨ : ੨	-	੧੨੬
ਸੇਵਕ ਸੇਵਹਿ ਭਾਉ ਕਰਿ ਲਾਗਾ ਸਾਉ ਪਰਾਣੀ ॥	ਵਡ ੧, ਛੰਤ ੨, ੩ : ੨	-	੫੬੬
ਸੇਵਕ ਸੇਵਹਿ ਮੰਨਿ ਹੁਕਮੁ ਅਪਾਰਾ ॥	ਮਾਰੂ ੩, ਸੋਲਾ ੧੦, ੧੨ : ੧	-	੧੦੫੪
ਸੇਵਕ ਸੇਵ ਕਰਹਿ ਸਭਿ ਤੇਰੀ ਜਿਨ ਸਬਦੈ ਸਾਦੁ ਆਇਆ ॥	ਸੋਰ ੩, ੧, ੧ : ੧	-	੫੯੯
ਸੇਵਕ ਸੇਵਿ ਸਦਾ ਸੋਹੰਤੇ ॥	ਪ੍ਰਭਾ ੫, ੫, ੧ : ੪	-	੧੩੩੯
ਸੇਵਕ ਸੇਵਿ ਰਹੇ ਸਚਿ ਰਾਤੇ ਤੇਰੈ ਮਨਿ ਭਾਣੇ ॥	ਸਾਰ ੩, ਅਸ ੧, ੭ : ੧	-	੧੨੩੩
ਸੇਵਕ ਸੋ ਸੇਵਾ ਭਲੇ ਜਿਹ ਘਟ ਬਸੈ ਮੁਰਾਰਿ ॥	ਗਉ ਕਬ, ਅਸ ੬੩, ੪ : ੨	-	੩੩੭
ਸੇਵਕ ਕਉ ਏਹਾ ਵਡਿਆਈ ਜਾ ਕਉ ਹੁਕਮੁ ਮਨਾਏ ॥	ਮਲਾ ੩, ੧, ੧ : ੩	-	੧੨੫੭
ਸੇਵਕ ਕਉ ਸੇਵਾ ਬਨਿ ਆਈ ॥	ਗਉ ੫, ਸੁਖ ੨੨, ੪ : ੩	-	੨੯੨
ਸੇਵਕ ਕਉ ਗੁਰੁ ਸਦਾ ਦਇਆਲ ॥	ਗਉ ੫, ਸੁਖ ੧੮, ੧ : ੨	-	੨੮੬
ਸੇਵਕ ਕਉ ਤੁਮ ਸੇਵਾ ਦੀਨੀ ਦਰਸਨੁ ਦੇਖਿ ਅਘਾਈ ॥	ਸੋਰ ੫, ੮, ੨ : ੨	-	੬੧੦
ਸੇਵਕ ਕਉ ਦੀਨੀ ਅਪੁਨੀ ਸੇਵ ॥	ਗਉ ੫, ੧੨੭, ੧*: ੨	-	੧੯੧
ਸੇਵਕ ਕਉ ਨਿਕਟੀ ਹੋਇ ਦਿਖਾਵੈ ॥	ਆਸਾ ੫, ੧੨੯, ੧*: ੧	-	੪੦੩
ਸੇਵਕ ਕਉ ਪ੍ਰਭ ਪਾਲਨਹਾਰਾ ॥	ਗਉ ੫, ਸੁਖ ੧੭, ੩ : ੭	-	੨੮੫
ਸੇਵਕ ਕਾ ਹੋਇ ਸੇਵਕੁ ਵਰਤਾ ਕਰਿ ਕਰਿ ਬਿਨਉ ਬੁਲਾਈ ॥	ਸੂਹੀ ੪, ਅਸ ੧, ੧੭ : ੧	-	੭੫੮
ਸੇਵਕ ਕੀ ਓੜਕਿ ਨਿਬਹੀ ਪ੍ਰੀਤਿ ॥	ਮਾਰੂ ੫, ੫, ੧*: ੧	-	੧੦੦੦
ਸੇਵਕ ਕੀ ਅਰਦਾਸਿ ਪਿਆਰੇ ॥	ਵਡ ੫, ੩, ੧*: ੧	-	੫੬੨
ਸੇਵਕ ਕੀ ਮਨਸਾ ਪੂਰੀ ਭਈ ॥	ਗਉ ੫, ਸੁਖ ੨੦, ੩ : ੧	-	੨੮੯
ਸੇਵਕ ਕੀ ਰਾਖੈ ਨਿਰੰਕਾਰਾ ॥	ਗਉ ੫, ਸੁਖ ੧੭, ੩ : ੮	-	੨੮੫

ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਗੁਰੂ ਤੇਰਾ ਸਭੁ ਸਦਕਾ ॥	ਸਵ ੪, ਗਯੰ, ੧੧ : ੧	੧੪੦੩
ਸੇਵਕ ਕੈ ਭਰਪੂਰ ਜੁਗੁ ਜੁਗੁ ਵਾਹਿਗੁਰੂ ਤੇਰਾ ਸਭੁ ਸਦਕਾ ॥	ਸਵ ੪, ਗਯੰ, ੧੧ : ੫	੧੪੦੩
ਸੇਵਕ ਗੁਰਮੁਖਿ ਖੋਜਿਆ ਸੇ ਹੰਸੁਲੇ ਨਾਮੁ ਲਹੰਨਿ ॥	ਸੂਹੀ ੩, ਅਸ ੪, ੨ : ੨	੭੫੭
ਸੇਵਕ ਜਨ ਸੇਵਹਿ ਸੇ ਵਡਭਾਗੀ ਰਿਦ ਮਨਿ ਤਨਿ ਪ੍ਰੀਤਿ ਲਗਾਵੈ ॥	ਰਾਮ ੪, ੩, ੩ : ੧	੮੮੧
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥	ਤੁਖਾ ੪, ਛੰਤ ੨, ੩ : ੧	੧੧੧੪
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥	ਤੁਖਾ ੪, ਛੰਤ ੨, ੩ : ੬	੧੧੧੫
ਸੇਵਕ ਜਨ ਬਨੇ ਠਾਕੁਰ ਲਿਵ ਲਾਗੇ ॥	ਦੇਵ ੪, ੧, ੧*: ੧	੫੨੭
ਸੇਵਕ ਤਜਿ ਜਗਤ ਸਿਉ ਸੂਤੀ ॥	ਗੋਂਡ ਕਬ, ੮, ੨ : ੨	੮੭੨
ਸੇਵਕ ਪੰਚ ਨਾਹੀ ਬਿਖੁ ਚਾਖੀ ॥	ਮਾਰੂ ੧, ਸੋਲਾ ੧੮, ੧੩ : ੨	੧੦੩੯
ਸੇਵਕ ਪੂਰ ਕਰੰਮਾ ਸਤਿਗੁਰਿ ਸਬਦਿ ਦਿਖਾਲਿਆ ਰਾਮ ॥	ਤੁਖਾ ੧, ਛੰਤ ੩, ੧ : ੨	੧੧੧੦
ਸੇਵਕ ਪੈਜ ਰਖੈ ਮੇਰਾ ਗੋਵਿਦੁ ਸਰਣਿ ਪਰੇ ਉਧਰੇ ॥	ਮਾਰੂ ੪, ੧, ੪ : ੨	੯੯੫
ਸੇਵਕ ਭਾਇ ਸੇ ਜਨ ਮਿਲੇ ਗੁਰ ਸਬਦਿ ਸਵਾਰੇ ॥	ਗਉ ੪, ਵਾਰ, ੧੪ : ੪	੩੦੮
ਸੇਵਕ ਭਾਇ ਸੇ ਜਨ ਮਿਲੇ ਜਿਨ ਹਰਿ ਜਪੁ ਜਪਿਆ ॥	ਸੂਹੀ ੩, ਵਾਰ, ੬ : ੫	੭੮੭
ਸੇਵਕ ਭਾਇ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨੁ ਲਾਗਾ ॥	ਵਡ ੪, ਛੰਤ ੧, ੪ : ੪	੫੭੨
ਸੇਵਕ ਭਾਇ ਵਣਜਾਰਿਆ ਮਿਤ੍ਰਾ ਗੁਰੁ ਹਰਿ ਹਰਿ ਨਾਮੁ ਪ੍ਰਗਾਸਿ ॥	ਸਿਰੀ ੪, ਵਣ ੧, ੬ : ੨	੮੨
ਸੇਵਕ ਭੈ ਦੂਰਿ ਕਰਨ ਕਲਿਮਲ ਦੋਖ ਜਾਰੇ ॥	ਸਾਰ ੫, ੧੩੩, ੨ : ੨	੧੨੩੦
ਸੇਵ ਕਰੀ ਪਲੁ ਚਸਾ ਨ ਵਿਛੁੜਾ ਜਨ ਨਾਨਕ ਦਾਸ ਤੁਮਾਰੇ ਜੀਉ ॥	ਮਾਝ ੫, ੮, ੪ : ੩	੯੭
ਸੇਵ ਕੀਤੀ ਸੰਤੋਖੀਈਂ ਜਿਨ੍ਹੀ ਸਚੋ ਸਚੁ ਧਿਆਇਆ ॥	ਆਸਾ ੧, ਵਾਰ, ੭ : ੧	੪੬੬
ਸੇਵਕੁ ਅਪਨੀ ਲਾਇਓ ਸੇਵ ॥	ਬਿਲਾ ੫, ੨, ੧ : ੨	੮੦੧
ਸੇਵਕੁ ਅਪਨੀ ਲਾਇਓ ਸੇਵ ॥	ਰਾਮ ੫, ੫੦, ੩ : ੪	੮੯੮
ਸੇਵਕੁ ਸੇਵਾ ਤਾਂ ਕਰੇ ਸਚ ਸਬਦਿ ਪਤੀਣਾ ॥	ਸੂਹੀ ੧, ਛੰਤ ੫, ੮ : ੨	੭੬੭
ਸੇਵਕੁ ਕੀਨੋ ਸਦਾ ਨਿਹਾਲੁ ॥	ਗਉ ੫, ਸੁਖ ੨੦, ੩ : ੪	੨੯੯
ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥	ਬਿਲਾ ੫, ੪, ੨ : ੩	੮੦੨
ਸੇਵਕੁ ਠਾਕੁਰੁ ਸਭੁ ਤੂਹੈ ਤੂਹੈ ਗੁਰਮਤੀ ਹਰਿ ਚੰਗ ਚੰਗਨਾ ॥	ਕਾਨ ੪, ਵਾਰ, ੨ : ੪	੧੩੧੩
ਸੇਵਕੁ ਦਾਸੁ ਭਗਤੁ ਜਨੁ ਸੋਈ ॥	ਆਸਾ ੧, ੨੧, ੧ : ੧	੩੫੫
ਸੇਵਕੁ ਪ੍ਰਭ ਕੈ ਲਾਗੈ ਪਾਇ ॥	ਧਨਾ ੧, ਅਸ ੨, ੩ : ੩	੬੮੬
ਸੇਵਕੁ ਲਾਇਓ ਅਪੁਨੀ ਸੇਵ ॥	ਰਾਮ ੫, ੧੫, ੧ : ੧	੮੮੭
ਸੇਵਕੁ ਲਾਗੋ ਚਰਣ ਸੇਵ ॥	ਬਸੰ ੫, ੬, ੪ : ੧	੧੧੮੧
ਸੇਵਕੋ ਗੁਰ ਸੇਵਾ ਲਾਗਾ ਜਿਨਿ ਮੰਨੁ ਤਨੁ ਅਰਪਿ ਚੜਾਇਆ ਰਾਮ ॥	ਆਸਾ ੪, ਛੰਤ ੯, ੮ : ੨	੪੪੪
ਸੇ ਵਡਭਾਗੀ ਜਿ ਓਨਾ ਮਿਲਿ ਰਹੇ ਅਨਦਿਨੁ ਨਾਮੁ ਲਏਨਿ ॥	ਸੂਹੀ ੩, ਅਸ ੩, ੯ : ੨	੭੫੫
ਸੇ ਵਡਭਾਗੀ ਜਿ ਗੁਰਿ ਸੇਵਾਂ ਲਾਏ ॥	ਆਸਾ ੩, ਅਸ ੨੪, ੭ : ੧	੪੨੩
ਸੇ ਵਡਭਾਗੀ ਜਿ ਤੁਧੁ ਧਿਆਇਦੇ ਜਿਨ ਸਤਿਗੁਰੁ ਮਿਲੀਐ ॥	ਗਉ ੪, ਵਾਰ, ੯ : ੨	੩੦੪
ਸੇ ਵਡਭਾਗੀ ਜਿਨ ਸਬਦੁ ਪਛਾਣਿਆ ॥	ਬਸੰ ੩, ੧੧, ੨ : ੩	੧੧੭੫
ਸੇ ਵਡਭਾਗੀ ਜਿਨਿ ਤੁਮ ਜਾਣੇ ॥	ਮਾਝ ੫, ੨੭, ੩ : ੧	੧੦੨
ਸੇ ਵਡਭਾਗੀ ਜਿਨੀ ਏਕੋ ਜਾਤਾ ॥	ਮਾਰੂ ੩, ਸੋਲਾ ੪, ੧੫ : ੧	੧੦੪੭
ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥	ਰਾਮ ੩, ਅਸ ੫, ੯ : ੧	੯੧੨
ਸੇ ਵਡਭਾਗੀ ਜਿਨੀ ਸਤਿਗੁਰੁ ਪਾਇਆ ॥	ਮਾਰੂ ੩, ਸੋਲਾ ੧੫, ੧੭ : ੧	੧੦੫੯
ਸੇ ਵਡਭਾਗੀ ਜਿਨੀ ਪਾਇਆ ਸਹਜੇ ਰਹੇ ਸਮਾਇ ॥	ਸਿਰੀ ੩, ਅਸ ੨੩, ੪ : ੩	੬੮
ਸੇ ਵਡਭਾਗੀ ਜਿਨ੍ ਨਾਮੁ ਧਿਆਇਆ ॥	ਆਸਾ ੩, ੪੧, ੩ : ੩	੩੬੧
ਸੇ ਵਡਭਾਗੀ ਨਾਨਕਾ ਹਰਿ ਹਰਿ ਰਿਦੈ ਸਮਾਲਿ ॥	ਗੂਜ ੩, ਵਾਰ ੧੫ ਸ, ੩, ੨ : ੪	੫੧੪
ਸੇ ਵਡਭਾਗੀ ਨਾਨਕਾ ਜਿਨ ਗੁਰਮੁਖਿ ਪਰਗਟੁ ਹੋਇ ॥	ਮਲਾ ੧, ਵਾਰ ੧੯ ਸ, ੩, ੧ : ੬	੧੨੮੫
ਸੇ ਵਡਭਾਗੀ ਨਾਨਕਾ ਜਿਨਾ ਮਨਿ ਇਹੁ ਭਾਉ ॥	ਸਿਰੀ ੫, ੯੪, ੪ : ੨	੫੧
ਸੇ ਵਡਭਾਗੀ ਵਡ ਜਾਣੀਅਹਿ ਜਿਨ ਹਰਿ ਰਸੁ ਖਾਧਾ ਗੁਰ ਭਾਇ ॥	ਸਿਰੀ ੪, ੬੯, ੨ : ੩	੪੧
ਸੇਵਤ ਸੇਵਤ ਸਦਾ ਸੇਵਿ ਤੇਰੈ ਸੰਗਿ ਬਸਤੁ ਹੈ ਕਾਲੁ ॥	ਗਉ ੫, ੧੫੮*, ੧ : ੧	੨੧੪
ਸੇਵਤ ਸੇਵਿ ਸੇਵਿ ਸਾਧ ਸੇਵਉ ਸਦਾ ਕਰਉ ਕਿਰਤਾਏ ॥	ਬਿਲਾ ੫, ੮੧, ੧ : ੧	੮੨੦
ਸੇਵਤ ਹੀ ਸੁਖੁ ਸਾਂਤਿ ਸਰੀਰ ॥	ਆਸਾ ੩, ੪੩, ੧ : ੨	੩੬੧
ਸੇਵਤ ਰਹੇ ਚਿਤੁ ਜਿਨ੍ ਕਾ ਲਾਗਾ ਆਇਆ ਤਿਨ੍ ਕਾ ਸਫਲੁ ਭਇਆ ॥	ਆਸਾ ੧, ਪਟੀ, ੧ : ੨	੪੩੨

ਸੇਵਨਿ ਸਾਈ ਆਪਣਾ ਨਿਤ ਉਠਿ ਸੰਮ੍ਾਲੰਨਿ੍ ॥	ਸੂਹੀ ੩, ਵਾਰ ੬ ਸ, ੩, ੨ : ੨ -	੭੮੭
ਸੇਵ ਮੁਕੰਦ ਕਰੈ ਬੈਰਾਗੀ ॥	ਗੋਂਡ ਰਵਿ, ੧, ੨ : ੩	੮੭੫
ਸੇਵਾਂ ਏਕ ਨ ਜਾਨਸਿ ਅਵਰੇ ॥	ਗਉ ੧, ਅਸ੍ ੧੧, ੧ : ੧ -	੨੨੫
ਸੇਵਾ ਸਾਚੀ ਨਾਮਿ ਸਮਾਣੀ ॥	ਧਨਾ ੩, ੩, ੩ : ੨ -	੬੬੪
ਸੇਵਾ ਸਾ ਤਿਸੁ ਭਾਵਸੀ ਸੰਤਾ ਕੀ ਹੋਇ ਛਾਰੁ ॥	ਮਾਝ ੫, ਦਿਨ ੧, ੨ : ੫ -	੧੩੭
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥	ਆਸਾ ੫, ਸੋਪੁ ੪, ੨ : ੨ -	੧੨
ਸੇਵਾ ਸਾਧ ਨ ਜਾਨਿਆ ਹਰਿ ਰਾਇਆ ॥	ਆਸਾ ੫, ੨੯, ੨ : ੨ -	੩੭੮
ਸੇਵਾ ਸਾ ਪ੍ਰਭ ਭਾਵਸੀ ਜੋ ਪ੍ਰਭੁ ਪਾਏ ਥਾਇ ॥	ਸੂਹੀ ੩, ਅਸ ੪, ੮ : ੧ -	੭੫੭
ਸੇਵਾ ਸੁਰਤਿ ਏਕ ਲਿਵ ਲਾਇ ॥	ਗਉ ੧, ਅਸ ੪, ੨ : ੪ -	੨੨੨
ਸੇਵਾ ਸੁਰਤਿ ਸਬਦਿ ਚਿਤੁ ਲਾਏ ॥	ਮਾਝ ੩, ਅਸ ੨, ੧ : ੨ -	੧੧੦
ਸੇਵਾ ਸੁਰਤਿ ਸਬਦਿ ਵੀਚਾਰਿ ॥	ਪ੍ਰਭਾ ੧, ਅਸ ੨, ੭ : ੧ -	੧੩੪੩
ਸੇਵਾ ਸੁਰਤਿ ਨ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ॥	ਮਾਰੂ ੫, ਸੋਲਾ ੭, ੧੨ : ੩ -	੧੦੭੮
ਸੇਵਾ ਸੁਰਤਿ ਨ ਜਾਣੀਆ ਨਾ ਜਾਪੈ ਆਰਾਧਿ ॥	ਗਉ ੫, ੧੭੦*, ੨ : ੧ -	੨੧੮
ਸੇਵਾ ਸੁਰਤਿ ਬਿਭੂਤ ਚੜਾਵੈ ॥	ਆਸਾ ੧, ਅਸ ੧, ੪ : ੨ -	੪੧੧
ਸੇਵਾ ਸੁਰਤਿ ਭਗਤਿ ਇਹ ਸਾਚੀ ਵਿਚਹੁ ਆਪੁ ਗਵਾਈਐ ॥	ਗਉ ੩, ਛੰਤ ੪, ੩ : ੪ -	੨੪੬
ਸੇਵਾ ਸੁਰਤਿ ਰਹਸਿ ਗੁਣ ਗਾਵਾ ਗੁਰਮੁਖਿ ਗਿਆਨੁ ਬੀਚਾਰਾ ॥	ਮਲਾ ੧, ੩, ੩ : ੧ -	੧੨੫੫
ਸੇਵਾ ਕਛੂ ਨ ਜਾਨਉ ਨੀਚੁ ਮੂਰਖਾਰੇ ॥	ਬਿਲਾ ੫, ੩੪, ੧ : ੨ -	੮੦੯
ਸੇਵਾ ਕਰਉ ਦਾਸ ਦਾਸਨ ਕੀ ਅਨਿਕ ਭਾਂਤਿ ਤਿਸੁ ਕਰਉ ਨਿਹੋਰਾ ॥	ਗਉ ੫, ੧੨੧*, ੧ : ੧ -	੨੦੪
ਸੇਵਾ ਕਰਹਿ ਸੇਈ ਫਲੁ ਪਾਵਹਿ ਜਿਨੀ ਸਚੁ ਕਮਾਇਆ ॥	ਆਸਾ ੧, ਪਟੀ, ੩ : ੨ -	੪੩੨
ਸੇਵਾ ਕਰਤ ਹੋਇ ਨਿਹਕਾਮੀ ॥	ਗਉ ੫, ਸੁਖ ੧੮, ੨ : ੭ -	੨੮੬
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥	ਸੋਰ ੧, ਅਸ ੧, ੭ : ੩ -	੬੩੫
ਸੇਵਾ ਕਰੀ ਤੁਸਾੜੀਆ ਮੈ ਦਸਿਹੁ ਮਿਤਾ ॥	ਰਾਮ ੫, ਵਾਰ, ੧੯ : ੫ -	੯੬੫
ਸੇਵਾ ਕਰੇ ਸੁ ਚਾਕਰੁ ਹੋਇ ॥	ਸੂਹੀ ੧, ੨, ੩ : ੧ -	੭੨੮
ਸੇਵਾ ਗੁਰ ਚਰਾਨਿ ਹਾਂ ॥	ਆਸਾ ੫, ੧੫੮, ੧* : ੪ -	੪੦੯
ਸੇਵਾ ਤੇ ਸਦਾ ਸੁਖੁ ਪਾਇਆ ਗੁਰਮੁਖਿ ਸਹਜਿ ਸਮਾਵਣਿਆ ॥	ਮਾਝ ੩, ਅਸ ੨੭, ੭ : ੩ -	੧੨੫
ਸੇਵਾ ਥਾਇ ਨ ਪਵਈ ਤਿਸ ਕੀ ਖਪਿ ਖਪਿ ਹੋਇ ਖੁਆਰੁ ॥	ਸਾਰ ੪, ਵਾਰ ੨੭ ਸ, ੩, ੧ : ੩ -	੧੨੪੭
ਸੇਵਾ ਥਾਰੀ ਗੁਰਹਿ ਟੇਕ ॥	ਗਉ ੫, ੧੪੧*, ੧* : ੨ -	੨੧੦
ਸੇਵਾ ਥੋਰੀ ਮਾਗਨੁ ਬਹੁਤਾ ॥	ਸੂਹੀ ੫, ੭, ੧ : ੧ -	੭੩੮
ਸੇਵਾ ਪੂਜ ਕਰਉ ਤਿਸੁ ਮੂਰਤਿ ਕੀ ਨਾਨਕੁ ਤਿਸੁ ਪਗ ਚ੍ਾਟੈ ॥	ਗਉ ੫, ੧੩੨*, ੫ : ੨ -	੨੦੮
ਸੇਵਾ ਮੰਗੈ ਸੇਵਕੋ ਲਾਈਆਂ ਅਪੁਨੀ ਸੇਵ ॥	ਸਿਰੀ ੫, ੭੫, ੩ : ੧	੪੩
ਸੇਵਾ ਲਾਗੇ ਸੇ ਵਡਭਾਗੇ ਜੁਗਿ ਜੁਗਿ ਏਕੋ ਜਾਤਾ ॥	ਵਡ ੩, ਛੰਤ ੬, ੩ : ੪ -	੫੭੧
ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਪਾਈਐ ॥	ਗਉ ੫, ੧੫੩*, ੨ : ੨ -	੨੧੩
ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ ॥	ਵਡ ੧, ਅਲਾ ੨, ੨ : ੨ -	੫੭੯
ਸੇ ਵਿਰਲੇ ਜੁਗ ਮਹਿ ਜਾਣੀਅਹਿ ਜੋ ਗੁਰਮੁਖਿ ਸਚੁ ਰਵੇ ॥	ਗਉ ੪, ਵਾਰ, ੨੧ : ੨ -	੩੧੨
ਸੇਵੀ ਸਤਿਗੁਰ ਭਾਇ ਨਾਮੁ ਨਿਰੰਜਨਾ ॥	ਸੂਹੀ ੧, ਅਸ ੫, ੩ : ੧ -	੭੫੭
ਸੇਵੀ ਸਤਿਗੁਰੁ ਆਪਣਾ ਹਰਿ ਸਿਮਰੀ ਦਿਨ ਸਭਿ ਰੈਣ ॥	ਮਾਝ ੫, ਦਿਨ ੧, ੧ : ੧ -	੧੩੬
ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥	ਧਨਾ ੧, ੧, ੪ : ੧ -	੬੬੦
ਸੇਵੀਲੇ ਗੋਪਾਲ ਰਾਇ ਅਕੁਲ ਨਿਰੰਜਨ ॥	ਮਲਾ ਨਾਮ, ੧, ੧* : ੧ -	੧੨੯੨
ਸੈਸਾਰ ਗਾਰ ਬਿਕਾਰ ਸਾਗਰ ਪਤਿਤ ਮੋਹ ਮਾਨ ਅੰਧ ॥	ਕਾਨ ੫, ੪੧, ੧ : ੧ -	੧੩੦੬
ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ ॥	ਮਾਝ ੧, ਵਾਰ, ੧੬ : ੪ -	੧੪੫
ਸੈਸਾਰੈ ਵਿਚਿ ਸੋਭ ਨ ਪਾਇਨੀ ਅਗੈ ਜਿ ਕਰੇ ਸੁ ਜਾਣੈ ਕਰਤਾਰੁ ॥	ਰਾਮ ੩, ਵਾਰ ੮ ਸ, ੩, ੨ : ੮ -	੯੫੦
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥	ਮਾਰੂ ੫, ਵਾਰ ੧੯ ਸ, ੫, ੧ : ੧ -	੧੧੦੦
ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਨਿੰਮ੍ਰਤਾਹ ॥	ਸਸ ੫, ੨੯ : ੧ -	੧੩੫੬
ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥	ਆਸਾ ੫, ੨, ੩ : ੧ -	੪੮੭
ਸੈਨੁ ਭਣੈ ਭਜੁ ਪਰਮਾਨੰਦੇ ॥	ਧਨਾ ਸੈਣ, ੨, ੪ : ੨ -	੬੯੫
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥	ਗੁਜ ੫, ਸੋਦ ੫, ੧ : ੨ -	੧੦
ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ ॥	ਗੁਜ ੫, ੧, ੧ : ੨ -	੪੯੫

ਸੋਈ ਨਾਮੁ ਸਿਵਰਿ ਨਵ ਨਾਥ ਨਿਰੰਜਨੁ ਸਿਵ ਸਨਕਾਦਿ ਸਮੁਧਰਿਆ ॥	ਸਵ ੩, ਕਲ੍ਯ, ੩ : ੧	੧੩੯੩
ਸੋਈ ਨਾਮੁ ਪਦਾਰਥੁ ਅਮਰ ਗੁਰ ਤੁਸਿ ਦੀਓ ਕਰਤਾਰਿ ॥	ਸਵ ੩, ਕਲ੍ਯ, ੬ : ੪	੧੩੯੩
ਸੋਈ ਨਾਮੁ ਭਗਤ ਭਵਜਲ ਹਰਣੁ ਗੁਰ ਅਮਰਦਾਸ ਤੈ ਪਾਇਓ ॥	ਸਵ ੩, ਕਲ੍ਯ, ੫ : ੬	੧੩੯੩
ਸੋਈ ਨਿਹਚਲੁ ਆਵੈ ਨ ਜਾਇ ॥	ਪ੍ਰਭਾ ੫, ੭, ੩ : ੩	੧੩੩੭
ਸੋਈ ਨਿਹਚਲੁ ਸਾਚ ਠਾਇ ॥	ਬਸੰ ੫, ੩, ੩ : ੪	੧੧੮੦
ਸੋਈ ਪਛਾਤਾ ਜਿਨਹਿ ਉਪਾਇਆ ॥	ਗਉ ੫, ੯੬, ੨ : ੧	੧੮੪
ਸੋਈ ਪੁਰਖੁ ਸਿਵਰਿ ਸਾਚਾ ਜਾ ਕਾ ਇਕੁ ਨਾਮੁ ਅਛਲੁ ਸੰਸਾਰੇ ॥	ਸਵ ੩, ਕਲ੍ਯ, ੧ : ੧	੧੩੯੨
ਸੋਈ ਪੁਰਖੁ ਜਪੈ ਭਗਵਾਨੁ ॥	ਗਉ ੫, ੯੭, ੪ : ੨	੧੮੫
ਸੋਈ ਪੁਰਖੁ ਜਿ ਸਚਿ ਸਮਾਇ ॥	ਮਲਾ ੧, ੬, ੩ : ੪	੧੨੫੬
ਸੋਈ ਪੁਰਖੁ ਧੰਨ ਕਰਤਾ ਕਾਰਨ ਕਰਤਾਰੁ ਕਰਣ ਸਮਰਥੋ ॥	ਸਵ ੨, ਕਲ੍ਯ, ੧ : ੧	੧੩੯੧
ਸੋਈ ਪੂਰਨ ਪੁਰਖੁ ਬਿਧਾਤਾ ॥	ਮਾਰੂ ੫, ਸੋਲਾ ੧੪, ੧੨ : ੨	੧੦੮੬
ਸੋਈ ਫਿਰਿ ਕੈ ਤੂ ਭਇਆ ਜਾ ਕਉ ਕਹਤਾ ਅਉਰੁ ॥	ਸਲੋ ਕਬ, ੮੭ : ੨	੧੩੬੯
ਸੋਈ ਬਸਿ ਰਸਿ ਮਨ ਮਿਲੇ ਗੁਨ ਨਿਰਗੁਨ ਏਕ ਬਿਚਾਰ ॥	ਗਉ ਰਵਿ, ੧, ੭ : ੨	੩੪੬
ਸੋਈ ਬਿਧਾਤਾ ਖਿਨੁ ਖਿਨੁ ਜਪੀਐ ॥	ਮਾਰੂ ੫, ੧੯, ੧ : ੫	੧੦੦੪
ਸੋਈ ਬ੍ਰਹਮਣੁ ਪੂਜਣ ਜੁਗਤੁ ॥	ਸਲੋ ੧, ੧੬ : ੫	੧੪੧੧
ਸੋਈ ਭਗਤੁ ਸੁਘੜੁ ਸੁੋਜਾਣਾ ॥	ਪ੍ਰਭਾ ੩, ੭, ੪ : ੨	੧੩੩੫
ਸੋਈ ਭਗਤੁ ਸੋਈ ਵਡ ਦਾਤਾ ॥	ਮਾਰੂ ੫, ਸੋਲਾ ੧੪, ੧੨ : ੧	੧੦੮੬
ਸੋਈ ਭਗਤੁ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕਉ ਕਿਰਪਾ ਕੀਜੈ ॥	ਧਨਾ ੫, ੨੯, ੩ : ੨	੬੭੮
ਸੋਈ ਭਗਤੁ ਜਪੈ ਨਾਮ ਜਾਪ ॥	ਭੈਰ ੫, ੪੦, ੪ : ੨	੧੧੪੭
ਸੋਈ ਭਗਤੁ ਦੁਖੁੰ ਸੁਖੁ ਸਮਤੁ ਕਰਿ ਜਾਣੈ ਹਰਿ ਹਰਿ ਨਾਮਿ ਹਰਿ ਰਾਤਾ ॥	ਵਡ ੪, ਛੰਤ ੪, ੧ : ੫	੫੭੪
ਸੋਈ ਮਉਲਾ ਜਿਨਿ ਜਗੁ ਮਉਲਿਆ ਹਰਿਆ ਕੀਆ ਸੰਸਾਰੋ ॥	ਸਿਰੀ ੧, ੨੮, ੧ : ੧	੨੪
ਸੋਈ ਮਰਦੁ ਮਰਦੁ ਮਰਦਾਨਾ ॥	ਮਾਰੂ ੫, ਸੋਲਾ ੧੨, ੧੪ : ੨	੧੦੮੪
ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥	ਬਿਲਾ ੫, ੫੦, ੧ : ੧	੮੧੩
ਸੋਈ ਮਿਲਿਓ ਜੋ ਭਾਵਤੋ ਜਨ ਨਾਨਕ ਠਾਕੁਰ ਰਹਿਓ ਸਮਾਇ ॥	ਕਾਨ ੫, ੩੭, ੨ : ੪	੧੩੦੫
ਸੋਈ ਮੁਕਤਾ ਤਿਸੁ ਰਾਜੁ ਮਾਲੁ ॥	ਆਸਾ ੫, ੮੬, ੪ : ੩	੩੯੨
ਸੋਈ ਮੁਕਤਿ ਜਾ ਕਉ ਕਿਰਪਾ ਹੋਇ ॥	ਮਲਾ ੩, ੧੦, ੫ : ੨	੧੨੬੧
ਸੋਈ ਮੁਕੰਦੁ ਹਮਰਾ ਪਿਤ ਮਾਤਾ ॥	ਗੋਂਡ ਰਵਿ, ੧, ੧ : ੪	੮੭੫
ਸੋਈ ਮੁਕੰਦੁ ਦੁਰਬਲ ਧਨੁ ਲਾਧੀ ॥	ਗੋਂਡ ਰਵਿ, ੧, ੨ : ੪	੮੭੫
ਸੋਈ ਮੁਕੰਦੁ ਮੁਕਤਿ ਕਾ ਦਾਤਾ ॥	ਗੋਂਡ ਰਵਿ, ੧, ੧ : ੩	੮੭੫
ਸੋਈ ਮੇਰਾ ਸੁਆਮੀ ਕਰਨੈਹਾਰੁ ॥	ਭੈਰ ੫, ੫੫, ੧ : ੩	੧੧੫੨
ਸੋਈ ਰਾਮਦਾਸੁ ਗੁਰੁ ਬਲ੍ਯ ਭਣਿ ਮਿਲਿ ਸੰਗਤਿ ਧੰਨਿ ਧੰਨਿ ਕਰਹੁ ॥	ਸਵ ੪, ਬਲ੍ਯ, ੫ : ੫	੧੪੦੫
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥	ਸਲੋ ਕਬ, ੧੯੦ : ੨	੧੩੭੪
ਸੋਈ ਲਖਿ ਮੇਟਣਾ ਨ ਹੋਈ ॥	ਗਉ ਕਬ, ਬਾਅ, ੬ : ੪	੩੪੦
ਸੋਈ ਲਗੈ ਸਚਿ ਜਿਸੁ ਤੂੰ ਦੇਹਿ ਅਲਾ ॥	ਆਸਾ ੫, ੧੦੭, ੨ : ੨	੩੯੭
ਸੋਈ ਵਰਤਿਆ ਜਗਤ ਮਹਿ ਘਟਿ ਘਟਿ ਮੁਖਿ ਭਣਿਆ ॥	ਬਿਲਾ ੪, ਵਾਰ, ੧੨ : ੨	੮੫੪
ਸੋਈ ਵਰਤੈ ਜਗਿ ਜਿ ਕੀਆ ਤੁਧੁ ਧੁਰੇ ॥	ਗੂਜ ੫, ਵਾਰ, ੧੧ : ੨	੫੨੧
ਸੋ ਸਹੁ ਸਚਾ ਵੀਸਰੈ ਧ੍ਰਿਗੁ ਜੀਵਣੁ ਸੰਸਾਰਿ ॥	ਸੂਹੀ ੩, ਅਸ ੩, ੧੩ : ੧	੭੫੫
ਸੋ ਸਹੁ ਸਾਂਤਿ ਨ ਦੇਵਈ ਕਿਆ ਚਲੈ ਤਿਸੁ ਨਾਲਿ ॥	ਰਾਮ ੩, ਵਾਰ ੩ ਸ, ੩, ੧ : ੨	੯੪੮
ਸੋ ਸਹੁ ਚਿਤਿ ਆਇਆ ਮੰਨਿ ਵਸਾਇਆ ਅਵਗਣ ਸਭਿ ਵਿਸਾਰੇ ॥	ਆਸਾ ੩, ਛੰਤ ੭, ੮ : ੩	੪੪੧
ਸੋ ਸਹੁ ਬਿੰਦ ਨ ਵਿਸਰਉ ਨਾਨਕ ਜਿਨਿ ਸੁੰਦਰੁ ਰਚਿਆ ਦੇਹੁ ॥	ਜੈਤ ੫, ਵਾਰ ੩ ਸ, ੫, ੨ : ੨	੭੦੬
ਸੋ ਸਹੁ ਮੇਰਾ ਰੰਗੁਲਾ ਰੰਗੇ ਸਹਜਿ ਸੁਭਾਇ ॥	ਸੂਹੀ ੩, ਅਸ ੩, ੩੧ : ੧	੭੫੬
ਸੋ ਸਹੋ ਅਤਿ ਨਿਰਮਲੁ ਦਾਤਾ ਜਿਨਿ ਵਿਚਹੁ ਆਪੁ ਗਵਾਇਆ ਰਾਮ ॥	ਸੂਹੀ ੩, ਛੰਤ ੬, ੩ : ੨	੭੭੧
ਸੋ ਸੰਚਿਓ ਜਿਤੁ ਭੂਖ ਤਿਸਾਇਓ ॥	ਟੋਡੀ ੫, ੧੬, ੩ : ੧	੭੧੫
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥	ਵਡ ੩, ਅਲਾ ੪, ੩ : ੧	੫੮੫
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥	ਵਡ ੩, ਅਲਾ ੪, ੩ : ੬	੫੮੫
ਸੋ ਸਚੁ ਸਲਾਹੀ ਸਦਾ ਸਦਾ ਸਚੁ ਸਚੇ ਕੀਆ ਵਡਿਆਈਆ ॥	ਗਉ ੪, ਵਾਰ, ੨੩ : ੨	੩੧੩
ਸੋ ਸਚੁ ਸਾਹੁ ਜਿਸੁ ਘਰਿ ਹਰਿ ਧਨੁ ਸੰਚਾਣਾ ॥	ਆਸਾ ੫, ੧੮, ੩ : ੧	੩੭੫

ਸੋ ਸਚੁ ਸੇਵਿਹੁ ਸਿਰਜਣਹਾਰਾ ॥	ਮਾਰੂ ੩, ਸੋਲਾ ੧੦, ੧ : ੧	-	੧੦੫੩
ਸੋ ਸਚੁ ਤੇਰੈ ਨਾਲਿ ਹੈ ਗੁਰਮੁਖਿ ਨਦਰਿ ਨਿਹਾਲਿ ॥	ਸੂਹੀ ੩, ਅਸ ੩, ੧੧ : ੧	-	੭੫੫
ਸੋ ਸਚੁ ਮੰਦਰੁ ਜਿਤੁ ਸਚੁ ਧਿਆਈਐ ॥	ਮਾਝ ੫, ੪੪, ੧ : ੧	-	੧੦੭
ਸੋ ਸੰਚੈ ਜੋ ਹੋਛੀ ਬਾਤ ॥	ਰਾਮ ੫, ੩੨, ੧ : ੩	-	੮੯੨
ਸੋ ਸਤਸੰਗਤਿ ਸਬਦਿ ਮਿਲੈ ਜੋ ਗੁਰਮੁਖਿ ਚਲੈ ॥	ਰਾਮ ੩, ਵਾਰ, ੧੯ : ੧	-	੯੫੬
ਸੋ ਸਤਗੁਰੁ ਕਹਹੁ ਸਭਿ ਧੰਨੁ ਧੰਨੁ ਜਿਨਿ ਹਰਿ ਭਗਤਿ ਭੰਡਾਰ ਲਹਾਇਆ ॥	ਵਡ ੪, ਵਾਰ, ੩ : ੫	-	੫੮੬
ਸੋ ਸਤਿਗੁਰੁ ਸਭਨਾ ਕਾ ਮਿਤੁ ਹੈ ਸਭ ਤਿਸਹਿ ਪਿਆਰੀ ॥	ਵਡ ੪, ਵਾਰ, ੯ : ੪	-	੫੮੯
ਸੋ ਸਤਿਗੁਰੁ ਸਾਲਾਹੀਐ ਜਿਦੂ ਏਹ ਸੋਝੀ ਪਾਇ ॥	ਮਾਰੂ ੩, ੫, ੨ : ੨	-	੯੯੪
ਸੋ ਸਤਿਗੁਰੁ ਸੇਵਿਹੁ ਸਾਧ ਜਨੁ ਜਿਨਿ ਹਰਿ ਹਰਿ ਨਾਮੁ ਦ੍ਰਿੜਾਇਆ ॥	ਵਡ ੪, ਵਾਰ, ੩ : ੧	-	੫੮੬
ਸੋ ਸਤਿਗੁਰੁ ਜਿ ਸਚੁ ਧਿਆਇਦਾ ਸਚੁ ਸਚਾ ਸਤਿਗੁਰੁ ਇਕੇ ॥	ਗਉ ੪, ਵਾਰ, ੮ : ੨	-	੩੦੪
ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ ॥	ਗਉ ੫, ਸੁਖ ੧੮, ੩ : ੩	-	੨੮੭
ਸੋ ਸਤਿਗੁਰੁ ਤਿਨ ਕਉ ਭੇਟਿਆ ਜਿਨ ਕੈ ਮੁਖਿ ਮਸਤਕਿ ਭਾਗੁ ਲਿਖਿ ਪਾਇਆ ॥	ਵਡ ੪, ਵਾਰ, ੭ : ੫	-	੫੮੯
ਸੋ ਸਤਿਗੁਰੁ ਦੇਖਹੁ ਇਕ ਨਿਮਖ ਨਿਮਖ ਜਿਨਿ ਹਰਿ ਕਾ ਹਰਿ ਪੰਥੁ ਬਤਾਇਆ ॥	ਵਡ ੪, ਵਾਰ, ੩ : ੩	-	੫੮੬
ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ ॥	ਗੂਜ ੫, ਵਾਰ, ੧੬ : ੧	-	੫੨੨
ਸੋ ਸਤਿਗੁਰੁ ਪਿਆਰਾ ਮੇਰੈ ਨਾਲਿ ਹੈ ਜਿਥੈ ਕਿਥੈ ਮੈਨੋ ਲਏ ਛਡਾਈ ॥	ਵਡ ੪, ਵਾਰ, ੫ : ੩	-	੫੮੮
ਸੋ ਸਤਿਗੁਰੁ ਪੂਜਹੁ ਦਿਨਸੁ ਰਾਤਿ ਜਿਨਿ ਜਗੰਨਾਥੁ ਜਗਦੀਸੁ ਜਪਾਇਆ ॥	ਵਡ ੪, ਵਾਰ, ੩ : ੨	-	੫੮੬
ਸੋ ਸਤਿਗੁਰੁ ਪੂਰਾ ਧਨੁ ਧੰਨੁ ਹੈ ਜਿਨਿ ਹਰਿ ਉਪਦੇਸੁ ਦੇ ਸਭ ਸ੍ਰਿਸ੍ਟਿ ਸਵਾਰੀ ॥	ਵਡ ੪, ਵਾਰ, ੨ : ੩	-	੫੮੬
ਸੋ ਸਤਿਗੁਰੁ ਵਾਹੁ ਵਾਹੁ ਜਿਨਿ ਹਰਿ ਸਿਉ ਜੋੜਿਆ ॥	ਗੂਜ ੫, ਵਾਰ, ੧੬ : ੨	-	੫੨੨
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥	ਸੂਹੀ ੪, ੧੧, ੨ : ੧	-	੭੩੪
ਸੋ ਸੰਤੁ ਸੁਹੇਲਾ ਨਹੀ ਡੁਲਾਵੈ ॥	ਗਉ ੫, ਸੁਖ ੧੪, ੫ : ੨	-	੨੮੧
ਸੋ ਸੰਨਿਆਸੀ ਜੋ ਸਤਿਗੁਰ ਸੇਵੈ ਵਿਚਹੁ ਆਪੁ ਗਵਾਏ ॥	ਮਾਰੂ ੧, ਅਸ ੭, ੭ : ੧	-	੧੦੧੩
ਸੋ ਸਫਲੁ ਦਰਸਨੁ ਦੇਹੁ ਕਰਤੇ ਜਿਸੁ ਹਰਿ ਹਿਰਦੈ ਨਾਮੁ ਸਦ ਚਵਿਆ ॥	ਤੁਖਾ ੪, ਛੰਤ ੩, ੩ : ੫	-	੧੧੧੫
ਸੋ ਸਮਝੈ ਜਿਸੁ ਗੁਰੁ ਕਰਤਾਰੁ ॥	ਬਸੰ ੧, ਅਸ ੬, ੪ : ੨	-	੧੧੯੦
ਸੋ ਸਮਦਰਸੀ ਤਤ ਕਾ ਬੇਤਾ ॥	ਗਉ ੫, ਸੁਖ ੨੨, ੧ : ੯	-	੨੯੨
ਸੋ ਸਮਰਥੁ ਸਿਮਰਿ ਸਾਸਿ ਗਿਰਾਸਿ ॥	ਗਉ ੫, ੧੫੬, ੩ : ੨	-	੧੯੭
ਸੋ ਸੰਮ੍ਰਥੁ ਨਿਜ ਪਤਿ ਹੈ ਦਾਤਾ ॥	ਗਉ ਕਬ, ਅਸ ੩੮, ੪ : ੨	-	੩੩੦
ਸੋ ਸਰਬ ਫਲ ਹਰਿ ਲੇਇ ॥	ਬਿਲਾ ੫, ਅਸ ੨, ੧੦ : ੨	-	੮੩੮
ਸੋ ਸਲਿਤਾ ਗੰਗਾ ਹੋਇ ਨਿਬਰੀ ॥	ਭੈਰ ਕਬ, ੫, ੧ : ੨	-	੧੧੫੮
ਸੋ ਸਾਂਈ ਜੈਂ ਵਿਸਰੈ ਨਾਨਕ ਸੋ ਤਨੁ ਖੇਹ ॥	ਜੈਤ ੫, ਵਾਰ ੬ ਸ, ੫, ੨ : ੨	-	੭੦੭
ਸੋ ਸਾਹਿਬੁ ਸੋ ਸੇਵਕੁ ਤੇਹਾ ਜਿਸੁ ਭਾਣਾ ਮੰਨਿ ਵਸਾਈ ॥	ਮਲਾ ੧, ਵਾਰ, ੨੦ : ੪	-	੧੨੮੭
ਸੋ ਸਾਹਿਬੁ ਰਹਿਆ ਭਰਪੂਰਿ ॥	ਗਉ ਕਬ, ਅਸ ੩੮, ੨ : ੧	-	੩੩੦
ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥	ਰਾਮ ੧, ਓਅੰ, ੪੭ : ੫	-	੯੩੬
ਸੋ ਸਾਹੁ ਸੇਵਿ ਜਿਤੁ ਤੋਟਿ ਨ ਆਵੈ ॥	ਸੂਹੀ ੫, ੩੦, ੩ : ੧	-	੭੪੩
ਸੋ ਸਾਚਾ ਸਾਲਾਹੀਐ ਸਾਚੀ ਪਤਿ ਹੋਈ ॥	ਮਾਰੂ ੧, ਅਸ ੬, ੩ : ੩	-	੧੦੧੨
ਸੋ ਸਾਚਾ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥	ਮਾਰੂ ੩, ੫, ੧ : ੨	-	੯੯੪
ਸੋ ਸਾਚਾ ਮਿਲਿ ਸਾਚੇ ਰਾਚਾ ॥	ਧਨਾ ੧, ਅਸ ੨, ੩ : ੨	-	੬੮੬
ਸੋ ਸਾਜਨੁ ਸੋ ਸਖਾ ਮੀਤੁ ਜੋ ਹਰਿ ਕੀ ਮਤਿ ਦੇਇ ॥	ਗਉ ੫, ਥਿਤੀ, ੭ : ੭	-	੨੯੮
ਸੋ ਸਾਜਨੁ ਮੇਰਾ ਮਨੁ ਚਾਹੈ ॥	ਗਉ ੫, ਅਸ ੧੧, ੧ : ੨	-	੨੪੦
ਸੋ ਸਾਧੂ ਇਹ ਪਹੁਚਨਹਾਰਾ ॥	ਗਉ ੫, ਬਾਅ, ੩ ; ੭	-	੨੫੦
ਸੋ ਸਾਧੂ ਬੈਰਾਗੀ ਸੋਈ ਹਿਰਦੈ ਨਾਮੁ ਵਸਾਏ ॥	ਸਿਰੀ ੩, ੪੧, ੩ : ੧	-	੨੯
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ ॥	ਸੋਰ ੩, ੬, ੧ : ੧	-	੬੦੧
ਸੋ ਸਿਮਰਹੁ ਅਨਾਥ ਕੋ ਨਾਥੁ ॥	ਗਉ ੫, ੯੫, ੧ : ੨	-	੧੮੪
ਸੋ ਸਿਮਰਨੁ ਕਰਿ ਨਹੀ ਰਾਖੁ ਉਤਾਰਿ ॥	ਰਾਮ ਕਬ, ੯, ੪ : ੩	-	੯੭੧

ਸੋ ਸਿਮਰਨੁ ਤੂ ਅਨਦਿਨੁ ਪੀਉ ॥	ਰਾਮ ਕਬ, ੯, ੫ : ੪	੮੭੧
ਸੋ ਸਿਮਰਨੁ ਰਖੁ ਕੰਠਿ ਪਰੋਇ ॥	ਰਾਮ ਕਬ, ੯, ੪ : ੨	੮੭੧
ਸੋ ਸਿਮਰਨੁ ਰਾਮ ਨਾਮ ਅਧਾਰੁ ॥	ਰਾਮ ਕਬ, ੯, ੮ : ੨	੮੭੧
ਸੋ ਸਿਰੁ ਚੁੰਚ ਸਵਾਰਹਿ ਕਾਗ ॥	ਗਉ ਕਬ, ੩੫, ੧ : ੨	੩੩੦
ਸੋ ਸੀਸੁ ਭਲਾ ਪਵਿਤ੍ਰੁ ਪਾਵਨੁ ਹੈ ਮੇਰੀ ਜਿੰਦੁੜੀਏ ਜੋ ਜਾਇ ਲਗੈ ਗੁਰ ਪੈਰੇ ਰਾਮ ॥	ਬਿਹਾ ੪, ੪, ੨ : ੩	੫੪੦
ਸੋ ਸੁਆਮੀ ਤੁਮ ਨਿਕਟਿ ਪਛਾਨੋ ਰੂਪ ਰੇਖ ਤੇ ਨਿਆਰਾ ॥	ਜੈਤ ੯, ੩, ੧ : ੨	੭੦੩
ਸੋ ਸੁਆਮੀ ਪ੍ਰਭੁ ਰਖਕੋ ਅੰਚਲਿ ਤਾ ਕੈ ਲਾਗੁ ਜੀਉ ॥	ਰਾਮ ੫, ਛੰਤ ੪, ੩ : ੧	੯੨੬
ਸੋ ਸੁਖਦਾਤਾ ਜਿ ਨਾਮੁ ਜਪਾਵੈ ॥	ਗਉ ੫, ੯੩, ੧*: ੧	੧੮੩
ਸੋ ਸੁਖੀਆ ਸਭ ਤੇ ਊਤਮੁ ਸੋਇ ॥	ਪ੍ਰਭਾ ੫, ੨, ੩ : ੧	੧੩੩੭
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ ॥	ਮਾਰੂ ੫, ੧, ੧*: ੨	੯੯੮
ਸੋ ਸੁਖੀਆ ਜਿਸੁ ਭ੍ਰਮੁ ਗਇਆ ॥	ਬਸੰ ੫, ੩, ੩ : ੨	੧੧੮੦
ਸੋ ਸੁਖੀਆ ਧੰਨੁ ਉਸੁ ਜਨਮਾ ਨਾਨਕ ਤਿਸੁ ਬਲਿਹਾਰੀ ॥	ਟੋਡੀ ੫, ੨, ੨ : ੨	੭੧੨
ਸੋ ਸੁਖੁ ਸਾਚਾ ਲਹਿਆ ॥	ਸੋਰ ੫, ੫੨, ੧ : ੪	੬੨੧
ਸੋ ਸੁਖੁ ਸਾਧੂ ਸੰਗਿ ਪਰੀਤਿ ॥	ਗਉ ੫, ਸੁਖ ੧੯, ੨ : ੪	੨੮੮
ਸੋ ਸੁਖੁ ਹਮਹੁ ਸਾਚੁ ਕਰਿ ਜਾਨਾ ॥	ਗਉ ਕਬ, ਅਸ ੩੬, ੨ : ੨	੩੩੦
ਸੋ ਸੁਖੁ ਹਮਹੁ ਨ ਮਾਂਗਿਆ ਭਾਵੈ ॥	ਗਉ ਕਬ, ਅਸ ੩੬, ੧ : ੨	੩੩੦
ਸੋ ਸੁਖੁ ਮੋ ਕਉ ਸੰਤ ਬਤਾਵਹੁ ॥	ਗਉ ੫, ੮੧, ੧*: ੧	੧੭੯
ਸੋ ਸੂਰਤਾ ਸੋ ਬੈਸਨੋ ਸੋ ਗਿਆਨੀ ਧਨਵੰਤੁ ॥	ਗਉ ੫, ਥਿਤੀ, ੧੭ : ੫	੩੦੦
ਸੋ ਸੁਰਤਾਨੁ ਛਤ੍ਰੁ ਸਿਰਿ ਧਰੈ ॥	ਭੈਰ ਕਬ, ੧੧, ੩ : ੪	੧੧੬੦
ਸੋ ਸੁਰਤਾਨੁ ਜੁ ਦੁਇ ਸਰ ਤਾਨੈ ॥	ਭੈਰ ਕਬ, ੧੧, ੩ : ੧	੧੧੬੦
ਸੋ ਸੂਚਾ ਜਿ ਕਰੋਧੁ ਨਿਵਾਰੇ ॥	ਮਾਰੂ ੩, ਸੋਲਾ ੧੬, ੫ : ੧	੧੦੫੯
ਸੋ ਸੂਰਾ ਕੁਲਵੰਤੁ ਸੋਇ ਜਿਨਿ ਭਜਿਆ ਭਗਵੰਤੁ ॥	ਗਉ ੫, ਥਿਤੀ, ੧੭ : ੬	੩੦੦
ਸੋ ਸੂਰਾ ਪਰਧਾਨੁ ਸੋ ਮਸਤਕਿ ਜਿਸ ਦੈ ਭਾਗੁ ਜੀਉ ॥	ਮਾਝ ੫, ਅਸ ੩੮, ੫ : ੩	੧੩੨
ਸੋ ਸੇਵਹੁ ਸਤਿ ਨਿਰੰਜਨੋ ਹਰਿ ਪੁਰਖੁ ਬਿਧਾਤੀ ॥	ਮਾਝ ੧, ਵਾਰ, ੧ : ੬	੧੩੮
ਸੋ ਸੇਵਹੁ ਜਿਸੁ ਮਾਈ ਨ ਬਾਪੁ ॥	ਪ੍ਰਭਾ ੧, ਅਸ ੩, ੫ : ੩	੧੩੪੩
ਸੋ ਸੇਵਹੁ ਜੋ ਕਲ ਰਹਿਆ ਧਾਰਿ ॥	ਭੈਰ ੩, ੯, ੪ : ੧	੧੧੨੯
ਸੋ ਸੇਵਕਿ ਰਾਮ ਪਿਆਰੀ ॥	ਰਾਮ ੧, ੧੦, ੧ : ੩	੮੭੯
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥	ਆਸਾ ੧, ਵਾਰ, ੧੫ : ੨	੪੭੧
ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ ॥	ਸਿਰੀ ੩, ੩੯, ੩ : ੧	੨੮
ਸੋ ਸੇਵਕੁ ਕਹੁ ਕਿਸ ਤੇ ਡਰੈ ॥	ਗਉ ੫, ਸੁਖ ੧੪, ੫ : ੪	੨੮੧
ਸੋ ਸੇਵਕੁ ਚਹੁ ਜੁਗ ਚਹੁ ਕੁੰਟ ਜਾਨਿਆ ॥	ਮਾਰੂ ੪, ੮, ੩ : ੨	੯੯੮
ਸੋ ਸੇਵਕੁ ਜਮ ਤੇ ਕੈਸਾ ਡਰੈ ॥	ਧਨਾ ੧, ੪, ੪ : ੪	੬੬੧
ਸੋ ਸੇਵਕੁ ਜਿਸੁ ਕਿਰਪਾ ਕਰੀ ॥	ਗਉ ੫, ਸੁਖ ੫, ੮ : ੯	੨੬੯
ਸੋ ਸੇਵਕੁ ਜਿਸੁ ਦਇਆ ਪ੍ਰਭੁ ਧਾਰੈ ॥	ਗਉ ੫, ਸੁਖ ੧੭, ੩ : ੯	੨੮੫
ਸੋ ਸੇਵਕੁ ਜੋ ਲਾਇਆ ਸੇਵ ॥	ਭੈਰ ਕਬ, ੯, ੪ : ੧	੧੧੫੯
ਸੋ ਸੇਵਕੁ ਦਰਗਹ ਪਾਵੈ ਮਾਨੁ ॥	ਧਨਾ ੧, ੪, ੩ : ੪	੬੬੧
ਸੋ ਸੇਵਕੁ ਨਾਨਕ ਜਿਸੁ ਭਾਗਾ ॥	ਗਉ ੫, ਅਸ ੬, ੮ : ੪	੨੩੯
ਸੋ ਸੇਵਕੁ ਪਰਮੇਸਰੁ ਕੀ ਗਤਿ ਜਾਨੈ ॥	ਗਉ ੫, ਸੁਖ ੧੮, ੩ : ੨	੨੮੭
ਸੋ ਸੋ ਕਰਤਾ ਆਪਿ ਕਰਾਈ ॥	ਗਉ ੫, ੧੧੪*, ੧ : ੨	੨੦੭
ਸੋ ਸੋ ਕਰਮ ਕਰਤ ਹੈ ਪ੍ਰਾਨੀ ਜੈਸੀ ਤੁਮ ਲਿਖਿ ਪਾਈ ॥	ਸੋਰ ੫, ੮, ੨ : ੧	੬੧੦
ਸੋ ਸੋ ਪਾਇਓ ਜੁ ਆਪਿ ਦਿਵਾਇਓ ॥	ਗਉ ੫, ਬਾਅ, ੮ : ੪	੨੫੧
ਸੋਹੰ ਆਪੁ ਪਛਾਣੀਐ ਸਬਦਿ ਭੇਦਿ ਪਤੀਆਇ ॥	ਸਿਰੀ ੧, ਅਸ ੧੧, ੯ : ੨	੬੦
ਸੋਹੰ ਸੋ ਜਾ ਕਉ ਹੈ ਜਾਪ ॥	ਭੈਰ ਕਬ, ਅਸ ੧, ੬ : ੩	੧੧੬੨
ਸੋਹਣੇ ਨਕ ਜਿਨ ਲੰਮੜੇ ਵਾਲਾ ॥	ਵਡ ੧, ਛੰਤ ੨, ੭ : ੨	੫੬੭
ਸੋਹਨਿ ਸਚਿ ਦੁਆਰਿ ਨਾਮੁ ਪਿਆਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੪	੮੬
ਸੋਹਨਿ ਖਸਮ ਦੁਆਰਿ ਜਿ ਸਤਿਗੁਰੁ ਸੇਵਹੀ ॥	ਮਲਾ ੧, ਵਾਰ, ੧੫ : ੮	੧੨੮੫

ਸੋ ਗਿਰਹੀ ਗੰਗਾ ਕਾ ਨੀਰੁ ॥	ਰਾਮ ੩, ਵਾਰ ੧੨ ਸ, ੧, ੨ : ੪	-	੯੫੨
ਸੋ ਗਿਰਹੀ ਜੋ ਨਿਗ੍ਰਹੁ ਕਰੈ ॥	ਰਾਮ ੩, ਵਾਰ ੧੨ ਸ, ੧, ੨ : ੧	-	੯੫੨
ਸੋਗੁ ਹਰਖੁ ਦੁਇ ਸਮ ਕਰਿ ਜਾਣੈ ਗੁਰ ਪਰਸਾਦੀ ਸਬਦਿ ਉਧਰੈ ॥	ਆਸਾ ੩, ੪੬, ੧*: ੨	-	੩੬੩
ਸੋਗੁ ਨ ਬਿਆਪੈ ਆਪੁ ਨ ਥਾਪੈ ਸਾਧਸੰਗਤਿ ਬੁਧਿ ਪਾਈ ॥	ਸੋਰ ੫, ੩, ੩ : ੧	-	੬੦੯
ਸੋਗੁ ਨਾਹੀ ਸਦਾ ਹਰਖੀ ਹੈ ਰੇ ਛੋਡਿ ਨਾਹੀ ਕਿਛੁ ਲੇਤੈ ॥	ਕਾਨ ੫, ੨੨, ੨ : ੧	-	੧੩੦੨
ਸੋਗੁ ਮਿਟੈ ਸਭ ਹੀ ਸੁਖ ਪਾਵੈ ॥	ਗਉ ਕਬ, ਬਾਅ, ੪੩ : ੪	-	੩੪੨
ਸੋ ਗੁਰ ਮਿਲਿ ਏਕੁ ਪਛਾਣੈ ॥	ਮਾਰੂ ੫, ੧੭, ੩ : ੫	-	੧੦੦੪
ਸੋ ਗੁਰਮੁਖਿ ਨਾਮੁ ਜਪਿਆ ਵਡਭਾਗੀ ਤਿਨ ਨਿੰਦਕ ਦੁਸਟ ਸਭਿ ਪੈਰੀ ਪਾਏ ॥	ਸਿਰੀ ੪, ਵਾਰ, ੧੫ : ੪	-	੮੯
ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ ॥	ਧਨਾ ੧, ਅਸ ੨, ੨ : ੧	-	੬੮੬
ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ ॥	ਗਉ ਕਬ, ੧੮, ੨ : ੧	-	੩੨੭
ਸੋ ਗੁਰੂ ਸੋ ਸਿਖੁ ਹੈ ਭਾਈ ਜਿਸੁ ਜੋਤੀ ਜੋਤਿ ਮਿਲਾਇ ॥	ਸੋਰ ੩, ੮, ੧ : ੨	-	੬੦੨
ਸੋ ਗੁਰੂ ਸੋ ਸਿਖੁ ਕਥੀਅਲੇ ਸੋ ਵੈਦੁ ਜਿ ਜਾਣੈ ਰੋਗੀ ॥	ਗੂਜ ੧, ਅਸ ੧, ੫ : ੧	-	੫੦੩
ਸੋਗੁ ਵਿਜੋਗੁ ਤਿਸੁ ਕਦੇ ਨ ਵਿਆਪੈ ਹਰਿ ਪ੍ਰਭਿ ਅਪਨੀ ਕਿਰਪਾ ਕਰੀ ॥	ਮਲਾ ੧, ੨, ੩ : ੨	-	੧੨੫੪
ਸੋ ਘਟੁ ਛਾਡਿ ਅਵਘਟ ਕਤ ਧਾਵਾ ॥	ਗਉ ਕਬ, ਬਾਅ, ੧੦ : ੪	-	੩੪੦
ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥	ਰਾਮ ੫, ੪੮, ੧*: ੧	-	੮੯੮
ਸੋ ਘਰੁ ਗੁਰਿ ਨਾਨਕ ਕਉ ਦੀਆ ॥	ਗਉ ੫, ੧੦੪, ੪ : ੨	-	੧੮੬
ਸੋ ਘਰੁ ਦਯਿ ਵਸਾਇਆ ॥	ਸੋਰ ੫, ੬੬, ੧ : ੨	-	੬੨੫
ਸੋ ਘਰੁ ਰਾਖੁ ਵਡਾਈ ਤੋਇ ॥	ਆਸਾ ੧, ਸੋਹ ੨, ੧*: ੨	-	੧੨
ਸੋ ਘਰੁ ਰਾਖੁ ਵਡਾਈ ਤੋਹਿ ॥	ਆਸਾ ੧, ੩੦, ੧*: ੨	-	੩੫੭
ਸੋ ਘਰੁ ਲਧਾ ਸਹਜਿ ਸਮਧਾ ਹਰਿ ਕਾ ਨਾਮੁ ਅਧਾਰਾ ॥	ਵਡ ੫, ਛੰਤ ੧, ੧ : ੫	-	੫੭੬
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥	ਗੂਜ ੫, ੧੮, ੧*: ੨	-	੪੯੯
ਸੋਚ ਕਰੈ ਦਿਨਸੁ ਅਰੁ ਰਾਤਿ ॥	ਗਉ ੫, ਸੁਖ ੩, ੩ : ੩	-	੨੬੫
ਸੋਚਤ ਸਾਚਤ ਰੈਨਿ ਬਿਹਾਨੀ ॥	ਆਸਾ ੫, ੮੧, ੧*: ੧	-	੩੯੦
ਸੋ ਚੇਤੇ ਜਿਸੁ ਆਪਿ ਚੇਤਾਏ ॥	ਮਾਰੂ ੩, ਸੋਲਾ ੨੧, ੯ : ੧	-	੧੦੬੫
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ ॥	ਜਪੁ ੧, ੧ : ੩	-	੧
ਸੋ ਛੂਟੈ ਮਹਾ ਜਾਲ ਤੇ ਜਿਸੁ ਗੁਰ ਸਬਦੁ ਨਿਰੰਤਰਿ ॥	ਆਸਾ ੫, ੧੦੪, ੨ : ੨	-	੩੯੭
ਸੋ ਜਨੁ ਆਇਆ ਪ੍ਰਭ ਕੀ ਸਰਨਾ ॥	ਭੈਰ ੫, ੪੮, ੪ : ੨	-	੧੧੫੦
ਸੋ ਜਨੁ ਐਸਾ ਮੈ ਮਨਿ ਭਾਵੈ ॥	ਭੈਰ ੧, ੬, ੧*: ੧	-	੧੧੨੬
ਸੋ ਜਨੁ ਇਤ ਉਤ ਕਤਹਿ ਨ ਡੋਲੈ ॥	ਗਉ ੫, ੧੧੭, ੨ : ੨	-	੧੮੯
ਸੋ ਜਨੁ ਇਤ ਉਤ ਕਤਹਿ ਨ ਡੋਲੈ ॥	ਆਸਾ ੫, ੭੦, ੩ : ੨	-	੩੮੮
ਸੋ ਜਨੁ ਸਰਬ ਥੋਕ ਕਾ ਦਾਤਾ ॥	ਗਉ ੫, ਸੁਖ ੧੭, ੮ : ੪	-	੨੮੬
ਸੋ ਜਨੁ ਸਾਚਾ ਜਿ ਅੰਤਰੁ ਭਾਲੇ ॥	ਮਾਰੂ ੩, ਸੋਲਾ ੨੧, ੪ : ੧	-	੧੦੬੫
ਸੋ ਜਨੁ ਸਾਚਾ ਜਿ ਹਉਮੈ ਮਾਰੈ ॥	ਗਉ ੩, ਅਸ ੩, ੪ : ੧	-	੨੩੦
ਸੋ ਜਨੁ ਹਮਰੈ ਮਨਿ ਚਿਤਿ ਭਾਵੈ ॥	ਗਉ ੪, ੪੦, ੩ : ੨	-	੧੬੪
ਸੋ ਜਨੁ ਹਰਿ ਰਸੁ ਰਸਨਾ ਚਾਖੈ ॥	ਕਾਨ ੫, ੧, ੩ : ੨	-	੧੨੯੮
ਸੋ ਜਨੁ ਹੋਆ ਸਦਾ ਨਿਹਾਲਾ ॥	ਆਸਾ ੫, ੧੦੦, ੪ : ੪	-	੩੯੬
ਸੋ ਜਨੁ ਜਮ ਕੀ ਵਾਟ ਨ ਪਾਈਐ ॥	ਆਸਾ ੫, ੬੧, ੩ : ੨	-	੩੮੬
ਸੋ ਜਨੁ ਦੁਤਰੁ ਪੇਖਤ ਨਾਹੀ ॥	ਰਾਮ ੫, ੫੩, ੧ : ੨	-	੮੯੯
ਸੋ ਜਨੁ ਦੂਖਿ ਨ ਵਿਆਪੀਐ ॥	ਗਉ ੫, ੧੪੫*, ੨ : ੨	-	੨੧੧
ਸੋ ਜਨੁ ਨਾਨਕ ਦਰਗਹ ਪਰਵਾਨੁ ॥	ਗਉ ੫, ਸੁਖ ੧੨, ੨ : ੧੦	-	੨੭੮
ਸੋ ਜਨੁ ਨਾਨਕ ਪਾਰਗਰਾਮੀ ॥	ਮਾਰੂ ੫, ੧੯, ੩ : ੧੨	-	੧੦੦੫
ਸੋ ਜਨੁ ਨਿਰਮਲੁ ਜਿ ਗੁਰਮੁਖਿ ਬੂਝੈ ਹਰਿ ਚਰਣੀ ਚਿਤੁ ਲਾਏ ॥	ਗੂਜ ੩, ੫, ੧ : ੨	-	੪੯੧
ਸੋ ਜਨੁ ਨਿਰਮਲੁ ਜਿਨਿ ਆਪੁ ਪਛਾਤਾ ॥	ਮਾਰੂ ੩, ਸੋਲਾ ੩, ੨ : ੧	-	੧੦੪੬
ਸੋ ਜਨੁ ਪਰ ਘਰ ਜਾਤ ਨ ਸੋਹੀ ॥	ਗਉ ਕਬ, ਅਸ ੩੮, ੧ : ੨	-	੩੩੦
ਸੋ ਜਨੁ ਪਰਮ ਗਤਿ ਪਾਵੈ ॥	ਸੋਰ ੫, ੫੭, ੩ : ੨	-	੬੨੩
ਸੋ ਜਨੁ ਮਰਤਾ ਨਿਤ ਨਿਤ ਝੂਰਿ ॥	ਆਸਾ ੫, ੯੭, ੨ : ੨	-	੩੯੫

ਸੋ ਜਨੁ ਮਿਲਿਆ ਹਰਿ ਪਾਸੀ ॥	ਬਿਲਾ ੪, ੭, ੨ : ੪	-	੮੦੧
ਸੋ ਜਨੁ ਮੁਕਤੁ ਜਿਸੁ ਏਕ ਲਿਵ ਲਾਗੀ ਸਦਾ ਰਹੈ ਹਰਿ ਨਾਲੇ ॥	ਬਿਲਾ ੩, ੧, ੩ : ੧	-	੭੯੬
ਸੋ ਜਨੁ ਰਸਨਾ ਨਾਮੁ ਉਚਾਰੈ ॥	ਗਉ ੫, ੧੨੧, ੧ : ੨	-	੧੯੦
ਸੋ ਜਨੁ ਰਲਾਇਆ ਨਾ ਰਲੈ ਜਿਸੁ ਅੰਤਰਿ ਬਿਬੇਕ ਬੀਚਾਰੁ ॥	ਸਿਰੀ ੩, ੩੯, ੨ : ੩	-	੨੮
ਸੋ ਜਪੁ ਸੋ ਤਪੁ ਸਾ ਬ੍ਰਤ ਪੂਜਾ ਜਿਤੁ ਹਰਿ ਸਿਉ ਪ੍ਰੀਤਿ ਲਗਾਇ ॥	ਬੈਰਾ ੪, ੬. ੧ : ੧	-	੭੨੦
ਸੋ ਜਪੁ ਸੋ ਤਪੁ ਜਿ ਸਤਿਗੁਰ ਭਾਵੈ ॥	ਗੂਜ ੩, ਵਾਰ ੩ ਸ, ੩, ੧ : ੧	-	੫੦੯
ਸੋ ਜਪੁ ਤਪੁ ਸੇਵਾ ਚਾਕਰੀ ਜੋ ਖਸਮੈ ਭਾਵੈ ॥	ਸਾਰ ੪, ਵਾਰ ੨੭ ਸ, ੩, ੨ : ੧	-	੧੨੪੭
ਸੋ ਜਲੁ ਨਿਰਮਲੁ ਕਥਤ ਕਬੀਰੁ ॥	ਗਉ ਕਬ, ੨੪, ੩ : ੨	-	੩੨੮
ਸੋ ਜਲੁ ਬਿਨੁ ਭਗਵੰਤ ਨ ਪਾਈਐ ॥	ਗਉ ਕਬ, ੧, ੧ : ੨	-	੩੨੩
ਸੋ ਜਾਗੈ ਜਾਗਾਵੈ ਸੋਈ ॥	ਆਸਾ ੩, ਅਸ ੨੫, ੧ : ੪	-	੪੨੩
ਸੋ ਜਾਗੈ ਜਿਸੁ ਸਤਿਗੁਰੁ ਮਿਲੈ ॥	ਭੈਰ ੩, ੨, ੨ : ੧	-	੧੧੨੮
ਸੋ ਜਾਗੈ ਜਿਸੁ ਪ੍ਰਭੁ ਕਿਰਪਾਲੁ ॥	ਗਉ ੫, ੮੯, ੪*: ੧	-	੧੯੨
ਸੋ ਜਾਗੈ ਜੋ ਏਕੋ ਜਾਣੈ ॥	ਭੈਰ ੩, ੨, ੪ : ੧ ..	-	੧੧੨੮
ਸੋ ਜਾਗੈ ਜੋ ਤਤੁ ਬੀਚਾਰੈ ॥	ਭੈਰ ੩, ੨, ੩ : ੧	-	੧੧੨੮
ਸੋ ਜਾਣੈ ਜਿਸੁ ਵੇਦਨ ਹੋਵੈ ॥	ਮਾਰੂ ੧, ੧੨, ੧ : ੨	-	੯੯੩
ਸੋ ਜਾਣੈ ਜਿਨਿ ਦਾਤੈ ਦੀਏ ॥	ਮਾਰੂ ੧, ਸੋਲਾ ੧੦, ੧੪ : ੨	-	੧੦੩੦
ਸੋ ਜਾਨੈ ਜਿਨਿ ਚਾਖਿਆ ਹਰਿ ਨਾਮੁ ਅਮੋਲਾ ॥	ਬਿਲਾ ੫, ੩੩, ੩ : ੧	-	੮੦੮
ਸੋ ਜਾਪੈ ਜਿਸੁ ਸਤਿਗੁਰੁ ਪੂਰਾ ॥	ਭੈਰ ੫, ੨੬, ੪ : ੨	-	੧੧੪੩
ਸੋ ਜਾਪੈ ਤਿਸ ਕੀ ਗਤਿ ਹੋਇ ॥	ਭੈਰ ੫, ੪੯, ੩ : ੪	-	੧੧੫੦
ਸੋ ਜੀਵਤ ਜਿਹ ਜੀਵਤ ਜਪਿਆ ॥	ਗਉ ੫, ਬਾਅ, ੨੧ : ੭	-	੨੫੪
ਸੋ ਜੀਵਿਆ ਜਿਸੁ ਮਨਿ ਵਸਿਆ ਸੋਇ ॥	ਮਾਝ ੧, ਵਾਰ ੧੦ ਸ, ੧, ੧ : ੧	-	੧੪੨
ਸੋ ਜੋਗੀ ਇਹ ਜੁਗਤਿ ਪਛਾਣੈ ਗੁਰ ਕੈ ਸਬਦਿ ਬੀਚਾਰੀ ਜੀਉ ॥	ਮਾਰੂ ੩, ਅਸ ੧, ੨ : ੩	-	੧੦੧੬
ਸੋ ਜੋਗੀ ਕੇਵਲ ਨਿਹਕਾਮੁ ॥	ਭੈਰ ਰਵਿ, ੧, ੧ : ੪	-	੧੧੬੭
ਸੋ ਜੋਗੀ ਗੁਰ ਸਬਦੁ ਪਛਾਣੈ ਅੰਤਰਿ ਕਮਲੁ ਪ੍ਰਗਾਸੁ ਥੀਆ ॥	ਰਾਮ ੧, ਸਿਗੋ, ੨੪ : ੪	-	੯੪੦
ਸੋ ਜੋਗੀ ਜੁਗਤਿ ਸੋ ਪਾਏ ਜਿਸ ਨੋ ਗੁਰਮੁਖਿ ਨਾਮੁ ਪਰਾਪਤਿ ਹੋਇ ॥	ਬਿਹਾ ੪, ਵਾਰ ੨੧ ਸ. ੩, ੨ : ੧	-	੫੫੬
ਸੋ ਜੋਗੀ ਜੋ ਜੁਗਤਿ ਪਛਾਣੈ ॥	ਧਨਾ ੧, ੭, ੩ : ੧	-	੬੬੨
ਸੋ ਜੋਗੀ ਤਤੁ ਗਿਆਨੁ ਬੀਚਾਰੇ ਹਉਮੈ ਤ੍ਰਿਸਨਾ ਮਾਰੀ ॥	ਰਾਮ ੩, ਅਸ ੪, ੨੨ : ੧	-	੯੧੧
ਸੋ ਜੋਗੀ ਮੇਰੈ ਮਨਿ ਭਾਵੈ ॥	ਗਉ ੧, ਅਸ ੭, ੨ : ੩	-	੨੨੩
ਸੋ ਝੂਠਾ ਜੋ ਝੂਠੇ ਲਾਗੈ ਝੂਠੇ ਕਰਮ ਕਮਾਈ ॥	ਗੂਜ ੩, ੨, ੪ : ੧	-	੪੯੦
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥	ਰਾਮ ਬਸ, ਵਾਰ, ੬ : ੧	-	੯੬੮
ਸੋ ਟਿਕਾ ਸੋ ਬੈਹਣਾ ਸੋਈ ਦੀਬਾਣੁ ॥	ਰਾਮ ਬਸ, ਵਾਰ, ੬ : ੧੯	-	੯੬੮
ਸੋ ਠਗੁ ਠਗਿਆ ਠਉਰ ਮਨੁ ਆਵਾ ॥	ਗਉ ਕਬ, ਬਾਅ, ੧੮ : ੪	-	੩੪੧
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥	ਮਾਰੂ ੫, ਸੋਲਾ ੧੪, ੨ : ੧	-	੧੦੮੫
ਸੋ ਡਰੁ ਕੇਹਾ ਜਿਤੁ ਡਰਿ ਡਰੁ ਪਾਇ ॥	ਗਉ ੧, ੨, ੧ : ੨	-	੧੫੧
ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ ॥	ਸਿਰੀ ੪, ਵਾਰ, ੫ : ੩	-	੮੪
ਸੋ ਢਾਢੀ ਗੁਣਵੰਤੁ ਜਿਸ ਨੋ ਪ੍ਰਭ ਪਿਆਰੁ ॥	ਰਾਮ ੫, ਵਾਰ, ੧੧ : ੮	-	੯੬੨
ਸੋ ਢਾਢੀ ਧਨੁ ਧੰਨੁ ਜਿਸੁ ਲੋੜੇ ਨਿਰੰਕਾਰੁ ॥	ਰਾਮ ੫, ਵਾਰ, ੧੧ : ੩	-	੯੬੨
ਸੋ ਢਾਢੀ ਭਾਗਠੁ ਜਿਸੁ ਸਚਾ ਦੁਆਰ ਬਾਰੁ ॥	ਰਾਮ ੫, ਵਾਰ, ੧੧ : ੪	-	੯੬੨
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥	ਸਵ ੪, ਕੀਰ, ੩ : ੪	-	੧੪੦੬
ਸੋ ਤਨੁ ਜਲੈ ਕਾਠ ਕੈ ਸੰਗਾ ॥	ਗਉ ਕਬ, ੧੧, ੩ : ੨	-	੩੨੫
ਸੋ ਤਨੁ ਜਲੈ ਕਾਠ ਕੈ ਸੰਗਾ ॥	ਗਉ ਕਬ, ੧੬, ੧ : ੨	-	੩੨੬
ਸੋ ਤਨੁ ਧਰ ਸੰਗਿ ਰੂਲਿਆ ॥	ਗਉ ੫,,੧੩੯*, ੩ : ੨	-	੨੧੦
ਸੋ ਤਨੁ ਨਿਰਮਲੁ ਜਿਤੁ ਉਪਜੈ ਨ ਪਾਪੁ ॥	ਗਉ ੫, ੧੬੧, ੨ : ੧	-	੧੯੮
ਸੋ ਤਪਸੀ ਜਿਸੁ ਸਾਧਸੰਗੁ ॥	ਬਸੰ ੫, ੩, ੨ : ੩	-	੧੧੮੦
ਸੋ ਤਪਾ ਜਿ ਇਹੁ ਤਪੁ ਘਾਲੇ ॥	ਰਾਮ ੩, ਵਾਰ ੫ ਸ, ੩, ੨ : ੧	-	੯੪੮
ਸੋ ਤਪੁ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ ॥	ਮਾਰੂ ੪, ਸੋਲਾ ੨, ੧੧ : ੩	-	੧੦੭੧
ਸੋ ਤਰਵਰੁ ਚੰਦਨੁ ਹੋਇ ਨਿਬਰਿਓ ॥	ਭੈਰ ਕਬ, ੫, ੨ : ੨	-	੧੧੫੮

ਸੋ ਤ੍ਰਾਂਬਾ ਕੰਚਨੁ ਹੋਇ ਨਿਬਰਿਓ ॥	ਭੈਰ ਕਬ, ੫, ੩ : ੨	੧੧੫੮
ਸੋ ਥਾਨੁ ਸੁਹਾਇਆ ਜੋ ਹਰਿ ਮਨਿ ਭਾਇਆ ॥	ਮਾਝ ੩, ਅਸ ੧੧, ੬ : ੧	੧੧੫
ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ ॥	ਸੋਰ ੯, ੫, ੩ : ੨	੬੩੨
ਸੋ ਥਾਨੁ ਮੂੜਿ ਨਿਹਚਲੁ ਕਰਿ ਪਾਇਆ ॥	ਆਸਾ ੫, ੮੧, ੩ : ੨	੩੯੦
ਸੋ ਦਰਸਨੁ ਪਾਏ ਜਿਸੁ ਹੋਇ ਦਇਆਲੁ ॥	ਰਾਮ ੫, ੫੩, ੩ : ੨	੮੯੯
ਸੋ ਦਰੁ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥	ਜਪੁ ੧, ੨੭ : ੧	੬
ਸੋ ਦਰੁ ਕੈਸੇ ਛੋਡੀਐ ਜੋ ਦਰੁ ਐਸਾ ਹੋਇ ॥	ਸਲੋ ਕਬ, ੬੬ : ੨	੧੩੬੭
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥	ਆਸਾ ੧, ਸੋਦ ੧, ੧ : ੧	੮
ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮ੍ਹਾਲੇ ॥	ਆਸਾ ੧, ਸੋਦ ੧, ੧ : ੧	੩੪੭
ਸੋ ਦਾਸੁ ਅਦੇਸਾ ਕਾਹੇ ਕਰੈ ॥	ਰਾਮ ੫, ੫੩, ੨ : ੨	੮੯੯
ਸੋ ਦਾਸੁ ਦਰਗਹ ਪਰਵਾਨੁ ॥	ਗਉ ੫, ਸੁਖੰ ੯, ੬ : ੬	੨੭੫
ਸੋ ਦਾਸੁ ਰਖਿਆ ਅਪਣੈ ਕੰਠਿ ਲਾਇ ॥	ਗੋਂਡ ੫, ੨੦, ੩ : ੨	੮੬੮
ਸੋਦਾਮਾ ਅਪਦਾ ਤੇ ਰਾਖਿਆ ਗਨਿਕਾ ਪੜ੍ਹਤ ਪੂਰੇ ਤਿਹ ਕਾਜ ॥	ਸਵ ੪, ਨਲ੍ਯ, ੧੨ : ੪	੧੪੦੦
ਸੋ ਦਿਨੁ ਆਵਨ ਲਾਗਾ ॥	ਧਨਾ ਕਬ, ੨, ੧*: ੧	੬੯੨
ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥	ਬਿਹਾ ੫, ੭, ੫ : ੧	੫੪੭
ਸੋ ਦਿਨੁ ਮੋ ਕਉ ਦੀਜੈ ਪ੍ਰਭ ਜੀਉ ਜਾ ਦਿਨ ਹਰਿ ਜਸੁ ਗਾਏ ॥	ਮਾਰੂ ੫, ੩, ੧*: ੨	੯੯੯
ਸੋ ਦੀਆ ਨ ਜਾਈ ਖਾਇਆ ॥	ਸੋਰ ਕਬ, ੬, ੩ : ੨	੬੫੫
ਸੋ ਦੀਪਕੁ ਅਮਰਕੁ ਸੰਸਾਰਿ ॥	ਰਾਮ ਕਬ, ੯, ੩ : ੩	੯੭੧
ਸੋ ਦੇਹੀ ਭਜੁ ਹਰਿ ਕੀ ਸੇਵ ॥	ਭੈਰ ਕਬ, ੯, ੧ : ੪	੧੧੫੯
ਸੋਧਉ ਮੁਕਤਿ ਕਹਾ ਦੇਉ ਕੈਸੀ ਕਰਿ ਪ੍ਰਸਾਦੁ ਮੋਹਿ ਪਾਈ ਹੈ ॥	ਮਾਰੂ ਕਬ, ੫, ੧*: ੨	੧੧੦੪
ਸੋਧਤ ਸੋਧਤ ਸੋਧਤ ਸੀਝਿਆ ॥	ਗਉ ੫, ਸੁਖ ੧੪, ੫ : ੭	੨੮੧
ਸੋਧਤ ਸੋਧਤ ਸੋਧਿ ਬੀਚਾਰਾ ॥	ਗਉ ੫, ਬਾਅ, ੪੮ : ੩	੨੬੦
ਸੋਧਤ ਸੋਧਤ ਸੋਧਿ ਬੀਚਾਰਾ ॥	ਰਾਮ ੫, ੨੭, ੩ : ੧	੮੯੧
ਸੋਧਤ ਸੋਧਤ ਸੋਧਿ ਤਤੁ ਬੀਚਾਰਿਆ ॥	ਸੂਹੀ ੫, ਅਸ ੫, ੪ : ੧	੭੬੧
ਸੋਧਤ ਸੋਧਤ ਤਤੁ ਬੀਚਾਰਿਓ ਭਗਤਿ ਸਰੇਸਟ ਪੂਰੀ ॥	ਸਾਰ ੫, ੮੫, ੨ : ੧	੧੨੨੧
ਸੋ ਧਨਵੰਤਾ ਸੋ ਵਡ ਸਾਹਾ ਜੋ ਗੁਰ ਚਰਣੀ ਮਨੁ ਲਾਵਣਿਆ ॥	ਮਾਝ ੫, ਅਸ ੩੫, ੫ : ੩	੧੩੦
ਸੋ ਧਨਵੰਤਾ ਜਿਸੁ ਬੁਧਿ ਬਿਬੇਕ ॥	ਭੈਰ ੫, ੪੮, ੨ : ੨	੧੧੫੦
ਸੋ ਧਨਵੰਤਾ ਜਿਨਿ ਪ੍ਰਭੁ ਧਿਆਇਆ ॥	ਮਾਰੂ ੫, ਸੋਲਾ ੮, ੧੧ : ੧	੧੦੭੯
ਸੋ ਧਨੁ ਸੰਚਹੁ ਜੋ ਚਾਲੈ ਨਾਲੇ ॥	ਗਉ ੫, ੧੨੬, ੩ : ੨	੧੯੧
ਸੋ ਧਨੁ ਹਰਿ ਸੇਵਾ ਤੇ ਪਾਵਹਿ ॥	ਗਉ ੫, ਸੁਖ ੧੯, ੨ : ੨	੨੮੮
ਸੋ ਧੰਨੁ ਗੁਰੂ ਸਾਬਾਸਿ ਹੈ ਹਰਿ ਦੇਇ ਸਨੇਹਾ ॥	ਤਿਲੰ ੪, ਅਸ ੨, ੧੭ : ੧	੭੨੬
ਸੋ ਧੰਨੁ ਧਨੁ ਹਰਿ ਸੰਤੁ ਸਾਧੂ ਜੋ ਹਰਿ ਪ੍ਰਭ ਕਰਤੇ ਭਾਵਏ ॥	ਤੁਖਾ ੪, ਛੰਤ ੩, ੩ : ੪	੧੧੧੫
ਸੋ ਧਨੁ ਧਨੁ ਹਰਿ ਜਨੁ ਵਡ ਪੂਰਾ ਜੋ ਭੈ ਬੈਰਾਗਿ ਹਰਿ ਗੁਣ ਗਾਵੈ ॥	ਪ੍ਰਭਾ ੩, ੬, ੩ : ੨	੧੩੩੪
ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥	ਧਨਾ ੩, ੪, ੩ : ੪	੬੬੪
ਸੋ ਧਨੁ ਮਿਤ੍ਰੁ ਨ ਕਾਂਢੀਐ ਜਿਤੁ ਸਿਰਿ ਚੋਟਾਂ ਖਾਇ ॥	ਮਲਾ ੧, ਵਾਰ ੨੧ ਸ, ੧, ੧ : ੨	੧੨੮੭
ਸੋ ਧਨੁ ਵਖਰੁ ਨਾਮੁ ਰਿਦੈ ਹਮਾਰੈ ॥	ਮਾਰੂ ੧, ੮, ੧*: ੧	੯੯੧
ਸੋ ਧਿਆਏ ਪੂਰਾ ਜਿਸੁ ਕਰਮੁ ॥	ਰਾਮ ੫, ੩੪, ੧ : ੪	੮੯੩
ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ ॥	ਗਉ ਕਬ, ੧੯, ੨ : ੩	੩੨੭
ਸੋਧਿ ਸਗਰ ਸੋਧਨਾ ਸੁਖੁ ਨਾਨਕਾ ਭਜੁ ਨਾਉ ॥	ਕਾਨ ੫, ੩੯, ੨ : ੨	੧੩੦੬
ਸੋਧੇ ਸਾਸਤ੍ਰ ਸਿਮ੍ਰਿਤਿ ਸਗਲ ॥	ਰਾਮ ੫, ੨੪, ੩ : ੨	੮੯੦
ਸੋ ਨਰਕਪਾਤੀ ਹੋਵਤ ਸੁਆਨੁ ॥	ਗਉ ੫, ਸੁਖ ੧੨, ੧ : ੨	੨੭੮
ਸੋ ਨਰੁ ਗਰਭ ਜੋਨਿ ਨਹੀ ਆਵੈ ॥	ਆਸਾ ੧, ਅਸ ੭, ੪ : ੩	੪੧੪
ਸੋ ਨਰੁ ਜੰਮੈ ਨਾ ਮਰੈ ਨਾ ਆਵੈ ਨਾ ਜਾਇ ॥	ਸਿਰੀ ੧, ੧੪, ੪ : ੨	੧੯
ਸੋ ਨਰੁ ਬਹੁਰਿ ਨ ਜੋਨੀ ਪਾਇ ॥	ਰਾਮ ੫, ੧੫, ੨ : ੪	੮੮੭
ਸੋਨਾ ਗਢਤੇ ਹਿਰੈ ਸੁਨਾਰਾ ॥	ਗੋਂਡ ਨਾਮ, ੨, ੨ : ੨	੮੭੩
ਸੋ ਨਾਮੁ ਜਪੈ ਜਿਸੁ ਆਪਿ ਜਪਾਏ ॥	ਰਾਮ ੫, ੨੪, ੩ : ੩	੮੯੦
ਸੋ ਨਾਮੁ ਜਪੈ ਜੋ ਜਨੁ ਤੁਧੁ ਭਾਵੈ ॥	ਆਸਾ ੫, ੫੯, ੧*: ੨	੩੮੬

ਸੋ ਨਿਸਤਰੈ ਜੋ ਪੂਜੈ ਪੈਰ ॥	ਭੈਰ ੫, ੩੪, ੪ : ੨	-	੧੧੪੫
ਸੋ ਨਿਹਕਰਮੀ ਜੋ ਸਬਦੁ ਬੀਚਾਰੇ ॥	ਮਾਝ ੩, ਅਸ ੩੨, ੨ : ੧	-	੧੨੮
ਸੋ ਨਿਗੁਰਾ ਜੋ ਮਰਿ ਮਰਿ ਜੰਮੈ ਨਿਗੁਰੇ ਆਵਣ ਜਾਵਣਿਆ ॥	ਮਾਝ ੩, ਅਸ ੧੪, ੨ : ੩	-	੧੧੭
ਸੋ ਨਿਰਭਉ ਗੁਰ ਸਬਦਿ ਪਛਾਣੈ ॥	ਮਾਰੂ ੧, ਸੋਲਾ ੨੧, ੧੩ : ੨	-	੧੦੪੨
ਸੋ ਨਿਰਮਲੁ ਜੋ ਸਬਦੇ ਸੋਹੈ ॥	ਮਾਝ ੩, ਅਸ ੨੦, ੬ : ੧	-	੧੨੧
ਸੋ ਨਿਰਮਲੁ ਨਿਰਮਲ ਹਰਿ ਗੁਨ ਗਾਵੈ ॥	ਗਉ ਕਬ, ੨੬, ੧*: ੧	-	੩੨੮
ਸੋ ਨਿਵਾਹੂ ਗਡਿ ਜੋ ਚਲਾਊ ਨ ਥੀਐ ॥	ਮਾਰੂ ੫, ਵਾਰ ੧੪ ਸ, ੫, ੧ : ੧	-	੧੦੯੯
ਸੋ ਪੰਚ ਸੈਲ ਸੁਖ ਮਾਨੈ ॥	ਸੋਰ ਕਬ, ੬, ੪ : ੨	-	੬੫੫
ਸੋ ਪੰਡਿਤੁ ਗੁਰ ਸਬਦੁ ਕਮਾਇ ॥	ਰਾਮ ੫, ੧੭, ੪ : ੧	-	੮੮੮
ਸੋ ਪੰਡਿਤੁ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ ॥	ਮਲਾ ੩, ੧੦, ੩ : ੧	-	੧੨੬੧
ਸੋ ਪੰਡਿਤੁ ਜੋ ਮਨੁ ਪਰਬੋਧੈ ॥	ਗਉ ੫, ਸੁਖ ੯, ੪ : ੧	-	੨੭੪
ਸੋ ਪੰਡਿਤੁ ਦਰਗਹ ਪਰਵਾਣੁ ॥	ਮਲਾ ੩, ੧੦, ੩ : ੬	-	੧੨੬੧
ਸੋ ਪੰਡਿਤੁ ਫਿਰਿ ਜੋਨਿ ਨ ਆਵੈ ॥	ਗਉ ੫, ਸੁਖ ੯, ੪ : ੬	-	੨੭੪
ਸੋ ਪਤਿਵੰਤਾ ਸੋ ਧਨਵੰਤਾ ॥	ਮਾਰੂ ੫, ਸੋਲਾ ੧, ੫ : ੧	-	੧੦੭੧
ਸੋ ਪਤਿਵੰਤਾ ਜਿ ਆਪੁ ਪਛਾਨੈ ॥	ਭੈਰ ੫, ੪੮, ੨ : ੪	-	੧੧੫੦
ਸੋ ਪਤਿਵੰਤਾ ਜਿਨਿ ਸਾਧਸੰਗੁ ਪਾਇਆ ॥	ਮਾਰੂ ੫, ਸੋਲਾ ੮, ੧੧ : ੨	-	੧੦੭੯
ਸੋ ਪਦੁ ਰਵਹੁ ਜਿ ਬਹੁਰਿ ਨ ਰਵਨਾ ॥	ਗਉ ਕਬ, ੧੮, ੨ : ੨	-	੩੨੭
ਸੋ ਪਰਵਾਣੁ ਜਿਸੁ ਰਿਦੈ ਵਸਾਈ ॥	ਰਾਮ ੫, ੨੮, ੪ : ੩	-	੮੯੧
ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ ॥	ਸੋਰ ੪, ਵਾਰ ੨੧ ਸ, ੩, ੧ : ੩	-	੬੫੦
ਸੋ ਪੜਿਆ ਸੋ ਪੰਡਿਤੁ ਬੀਨਾ ਜਿਨੀ ਕਮਾਣਾ ਨਾਉ ॥	ਮਲਾ ੧, ਵਾਰ ੨੨ ਸ, ੧, ੨ : ੩	-	੧੨੮੮
ਸੋ ਪਾਏ ਇਹੁ ਪਦੁ ਨਿਰਬਾਣੀ ॥	ਬਸੰ ੫, ੮, ੧*: ੨	-	੧੧੮੨
ਸੋ ਪਾਏ ਜਿਸੁ ਵਡਭਾਗੀ ॥	ਸੋਰ ੫, ੭੬, ੨ : ੨	-	੬੨੭
ਸੋ ਪਾਏ ਪੂਰਾ ਸਤਗੁਰੂ ਜਿਸੁ ਧੁਰਿ ਮਸਤਕਿ ਲਿਲਾਟਿ ਲਿਖੋਈਐ ॥	ਵਡ ੪, ਵਾਰ, ੪ : ੪	-	੫੮੭
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥	ਗਉ ੪, ਵਾਰ ੧੪ ਸ, ੪, ੧ : ੧੧	-	੩੦੭
ਸੋ ਪਾਖੰਡੀ ਜਿ ਕਾਇਆ ਪਖਾਲੇ ॥	ਰਾਮ ੩, ਵਾਰ ੧੨ ਸ, ੧, ੫ : ੧	-	੯੫੨
ਸੋ ਪਾਤਿਸਾਹੁ ਸਾਹਾ ਪਤਿਸਾਹਿਬੁ ਨਾਨਕ ਰਹਣੁ ਰਜਾਈ ॥	ਆਸਾ ੧, ਸੋਦ ੧, ੧ : ੨੨	-	੯
ਸੋ ਪਾਤਿਸਾਹੁ ਸਾਹਾ ਪਤਿ ਸਾਹਿਬੁ ਨਾਨਕ ਰਹਣੁ ਰਜਾਈ ॥	ਆਸਾ ੧, ਸੋਦ ੧, ੧ : ੨੨	-	੩੪੮
ਸੋ ਪਾਤਿਸਾਹੁ ਸਾਹਾ ਪਾਤਿਸਾਹਿਬੁ ਨਾਨਕ ਰਹਣੁ ਰਜਾਈ ॥	ਜਪੁ ੧, ੨੭ : ੨੨	-	੬
ਸੋ ਪਾਵੈ ਜਿਸੁ ਲਿਖਤੁ ਲਿਲੇਰੈ ॥	ਕਾਨ ੫, ੩੪, ੧*: ੬	-	੧੩੦੪
ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ ॥	ਵਡ ੩, ਅਲਾ ੨, ੩ : ੧	-	੫੮੩
ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ ॥	ਵਡ ੩, ਅਲਾ ੨, ੩ : ੬	-	੫੮੩
ਸੋ ਪਿਰੁ ਪਿਆਰਾ ਮੈ ਨਦਰਿ ਨ ਦੇਖੈ ਹਉ ਕਿਉ ਕਰਿ ਧੀਰਜੁ ਪਾਵਾ ॥	ਵਡ ੪, ੩, ੨ : ੨	-	੫੬੧
ਸੋ ਪਿਰੁ ਮੇਰਾ ਏਕੁ ਹੈ ਏਕਸੁ ਸਿਉ ਲਿਵ ਲਾਇ ॥	ਆਸਾ ੩, ਅਸ ੩੩, ੮ : ੧	-	੪੨੮
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥	ਆਸਾ ੪, ਸੋਪੁ ੧, ੧ : ੧	-	੧੦
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥	ਆਸਾ ੪, ਸੋਦ ੨, ੧ : ੧	-	੩੪੮
ਸੋ ਪੂਰਾ ਪਰਧਾਨੁ ਜਿਸ ਨੋ ਬਲੁ ਧਰੈ ॥	ਰਾਮ ੫, ਵਾਰ, ੩ : ੬	-	੯੫੮
ਸੋ ਪ੍ਰਭਿ ਆਪਿ ਤਰਾਇਆ ॥	ਸੋਰ ੫, ੫੪, ੩ : ੨	-	੬੨੨
ਸੋ ਪ੍ਰਭੁ ਅਪੁਨਾ ਸਦਾ ਧਿਆਈਐ ਸੋਵਤ ਬੈਸਤ ਖਲਿਆ ॥	ਸੂਹੀ ੫, ਛੰਤ ੭, ੩ : ੪	-	੭੮੨
ਸੋ ਪ੍ਰਭੁ ਸਦ ਹੀ ਸੇਵੀਐ ਪਾਈਅਹਿ ਫਲ ਮੰਗੇ ਰਾਮ ॥	ਬਿਲਾ ੫, ਛੰਤ ੫, ੧ : ੩	-	੮੪੮
ਸੋ ਪ੍ਰਭੁ ਸਾਚਾ ਸਦ ਹੀ ਸਾਚਾ ਸਾਚਾ ਸਭੁ ਆਕਾਰਾ ॥	ਭੈਰ ੩, ੧੫, ੪ : ੧	-	੧੧੩੧
ਸੋ ਪ੍ਰਭੁ ਸਿਮਰਹੁ ਸਦਾ ਅਨੂਪੁ ॥	ਗਉ ੫, ਸੁਖ ੬, ੫ : ੬	-	੨੭੦
ਸੋ ਪ੍ਰਭੁ ਸਿਮਰਿ ਸਦਾ ਦਿਨ ਰਾਤਿ ॥	ਗਉ ੫, ਸੁਖ ੬, ੫ : ੮	-	੨੭੦
ਸੋ ਪ੍ਰਭੁ ਕਦੇ ਨ ਵੀਸਰੈ ਪਿਆਰੇ ਨਾਨਕ ਸਦ ਕੁਰਬਾਣੁ ॥	ਸੋਰ ੫, ਅਸ ੨, ੮ : ੪	-	੬੪੧
ਸੋ ਪ੍ਰਭੁ ਚਿਤਿ ਨ ਆਇਓ ਛੁਟੈਗੀ ਬੇਬਾਣਿ ॥	ਸਿਰੀ ੫, ੭੩, ੧ : ੨	-	੪੩
ਸੋ ਪ੍ਰਭੁ ਚਿਤਿ ਨ ਆਵਈ ਕਿਤੜਾ ਦੁਖੁ ਗਣਾ ॥	ਮਾਝ ੫, ਬਾਰਾ, ੨ : ੬	-	੧੩੩
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮ ॥	ਮਾਰੂ ੩, ਵਾਰ ੨੧ ਸ, ੫, ੧ : ੨	-	੧੦੯੩
ਸੋ ਪ੍ਰਭੁ ਚਿਤਿ ਨ ਆਵਈ ਨਾਨਕ ਨਹੀ ਕਰੰਮਿ ॥	ਸਲੋ ੫, ੧੯ : ੨	-	੧੪੨੬

ਸੋਭਾ ਸੁਰਤਿ ਨਾਮਿ ਭਗਵੰਤੁ ॥	ਗਉ ੫, ੧੫੭, ੩ : ੧	-	੧੯੭
ਸੋਭਾ ਹੀਨ ਨਹ ਭਵੰਤਿ ਨਹ ਪੋਹੰਤਿ ਸੰਸਾਰ ਦੂਖਨਹ ॥	ਸਸ ੫, ੨੮ : ੨	-	੧੩੫੬
ਸੋਭਾ ਤਾ ਕੀ ਅਪਰ ਅਪਾਰ ॥	ਸਾਰ ੫, ਅਸ ੨, ੨ : ੨	-	੧੨੩੫
ਸੋਭਾ ਪਾਵੈ ਪ੍ਰਭ ਕੈ ਦੁਆਰ ॥	ਭੈਰ ੫, ੧੨, ੨ : ੨	-	੧੧੩੮
ਸੋਭਾ ਬਣੀ ਸੀਗਾਰੁ ਖਸਮਿ ਜਾਂ ਰਾਵੀਆ ॥	ਰਾਮ ੫, ਵਾਰ, ੧੫ : ੭	-	੯੬੪
ਸੋਭਾ ਮੇਰੀ ਸਭ ਜੁਗ ਅੰਤਰਿ ॥	ਭੈਰ ੫, ੨੨, ੩ : ੧	-	੧੧੪੧
ਸੋਭਾ ਰਾਜ ਬਿਭੈ ਬਡਿਆਈ ॥	ਧਨਾ ਕਬ, ੪, ੨ : ੧	-	੬੯੨
ਸੋਭਾਵੰਤੀ ਸੋਹਾਗਣੀ ਜਿਨ ਗੁਰ ਕਾ ਹੇਤੁ ਅਪਾਰੁ ॥	ਸਿਰੀ ੩, ੪੬, ੨ : ੩	-	੩੧
ਸੋਭਾਵੰਤੀ ਕਹੀਐ ਨਾਰਿ ॥	ਮਲਾ ੩, ਅਸ ੩, ੩ : ੪	-	੧੨੭੭
ਸੋਭਾਵੰਤੀ ਨਾਰਿ ਹੈ ਗੁਰਮੁਖਿ ਗੁਣ ਗਾਇਆ ॥	ਗਉ ੩, ੩੭, ੧ : ੨	-	੧੬੨
ਸੋ ਭੂਲਾ ਜਿ ਪ੍ਰਭੂ ਭੁਲਾਇਆ ॥	ਮਾਰੂ ੫, ੧੭, ੪ : ੨	-	੧੦੦੪
ਸੋ ਭੂਲੈ ਜਿਸੁ ਆਪਿ ਭੁਲਾਏ ਬੂਝੈ ਜਿਸੈ ਬੁਝਾਈ ॥	ਪ੍ਰਭਾ ੧, ਅਸ ੪, ੧*: ੨	-	੧੩੪੪
ਸੋ ਮੰਗਾ ਦਾਨੁ ਗੋੁਸਾਈਆ ਜਿਤੁ ਭੁਖ ਲਹਿ ਜਾਵੈ ॥	ਮਾਰੂ ੫, ਵਾਰ, ੯ : ੩	-	੧੦੯੭
ਸੋ ਮਨੁ ਨਿਰਮਲੁ ਜਿਤੁ ਸਾਚੁ ਅੰਤਰਿ ਗਿਆਨ ਰਤਨੁ ਸਾਰੰ ॥	ਗੂਜ ੧, ਅਸ ੫, ੬ : ੨	-	੫੦੫
ਸੋ ਮਨੁ ਨਿਰਮਲੁ ਜੋ ਗੁਰ ਸੰਗਿ ਰਾਚੀ ॥	ਮਲਾ ੫, ੨੨, ੩ : ੪	-	੧੨੭੧
ਸੋਮਪਾਕ ਅਪਰਸ ਉਦਿਆਨੀ ॥	ਗਉ ੫, ਬਾਅ, ੧੬ : ੪	-	੨੫੩
ਸੋ ਮਰਨਾ ਗੁਰ ਸਬਦਿ ਪ੍ਰਗਾਸਿਆ ॥	ਗਉ ਕਬ, ੨੦, ੧ : ੨	-	੩੨੭
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥	ਗਉ ਕਬ, ਵਾ, ੨ : ੧	-	੩੪੪
ਸੋਮਵਾਰਿ ਸਚਿ ਰਹਿਆ ਸਮਾਇ ॥	ਬਿਲਾ ੩, ਵਾ ੧, ੨ : ੧	-	੮੪੧
ਸੋ ਮਾਇਆ ਲੈ ਗਾਡੈ ਧਰੈ ॥	ਸਾਰ ਨਾਮ, ੧, ੩ : ੨	-	੧੨੫੨
ਸੋ ਮਾਰਗੁ ਸੰਤਨ ਦੂਰਾਰੀ ॥	ਆਸਾ ੫, ੯੧, ੧ : ੨	-	੩੯੩
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥	ਆਸਾ ੧, ਵਾਰ ੮ ਸ, ੧, ੧ : ੪	-	੪੬੭
ਸੋ ਮਿਲਿਆ ਜਿ ਹਰਿ ਮਨਿ ਭਾਇਆ ॥	ਮਾਰੂ ੫, ੧੭, ੪ : ੧	-	੧੦੦੪
ਸੋ ਮਿਲਿਆ ਜੋ ਪ੍ਰਭੂ ਮਿਲਾਇਆ ਜਿਸੁ ਮਸਤਕਿ ਲੇਖੁ ਲਿਖਾਂਹੀ ॥	ਸਾਰ ੫, ੧੬, ੪ : ੧	-	੧੨੦੭
ਸੋ ਮਿਲੈ ਜਿਸੁ ਆਪਿ ਮਿਲਾਏ ਆਪਹੁ ਕੋਇ ਨ ਪਾਵੈਗਾ ॥	ਮਾਰੂ ੫, ਸੋਲਾ ੧੧, ੧੪ : ੩	-	੧੦੮੩
ਸੋ ਮਿਲੈ ਜਿਸੁ ਲੈਹਿ ਮਿਲਾਈ ॥	ਬਿਲਾ ੩, ਵਾ ੧, ੬ : ੬	-	੮੪੧
ਸੋ ਮਿਲੈ ਜੋ ਬਡਭਾਗੋ ॥	ਗਉ ਕਬ, ਅਸ ੬੬, ੧*: ੨	-	੩੩੮
ਸੋ ਮੁਕਤਾ ਸੰਸਾਰਿ ਜਿ ਗੁਰਿ ਉਪਦੇਸਿਆ ॥	ਗੂਜ ੫, ਵਾਰ, ੫ : ੧	-	੫੧੯
ਸੋ ਮੁਕਤਾ ਸਾਗਰ ਸੰਸਾਰਾ ॥	ਮਾਝ ੫, ੨੪, ੩ : ੨	-	੧੦੧
ਸੋ ਮੁਕਤੁ ਨਾਨਕ ਜਿਸੁ ਸਤਿਗੁਰੁ ਚੰਗਾ ॥	ਕਾਨ ੫, ੩੬, ੨ : ੪	-	੧੩੦੫
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ ॥	ਭੈਰ ੫, ੧, ੩ : ੨	-	੧੧੩੬
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥	ਭੈਰ ੩, ੫, ੧ : ੧	-	੧੧੨੮
ਸੋ ਮੁਨਿ ਮਨ ਕੀ ਦੁਬਿਧਾ ਖਾਇ ॥	ਭੈਰ ਰਵਿ, ੧, ੨ : ੧	-	੧੧੬੭
ਸੋ ਮੁਲਾਂ ਜੋ ਮਨ ਸਿਉ ਲਰੈ ॥	ਭੈਰ ਕਬ, ੧੧, ੧ : ੧	-	੧੧੫੯
ਸੋ ਮੁਲਾ ਮਲਊਨ ਨਿਵਾਰੈ ਸੋ ਦਰਵੇਸੁ ਜਿਸੁ ਸਿਫਤਿ ਧਰਾ ॥	ਮਾਰੂ ੫, ਸੋਲਾ ੧੨, ੬ : ੩	-	੧੦੮੪
ਸੋ ਮੂਆ ਜਿਸੁ ਮਨਹੁ ਬਿਸਾਰੈ ॥	ਗਉ ੫, ਸੁਖ ੨੨, ੨ : ੪	-	੨੯੨
ਸੋ ਮੂਰਖੁ ਅੰਧਾ ਅਗਿਆਨੁ ॥	ਗਉ ੫, ਸੁਖ ੧੨, ੧ : ੮	-	੨੭੮
ਸੋ ਮੂਰਖੁ ਜੋ ਆਪੁ ਨ ਪਛਾਣਈ ਸਚਿ ਨ ਧਰੇ ਪਿਆਰੁ ॥	ਗੂਜ ੩, ੭, ੪ : ੨	-	੪੯੨
ਸੋ ਮੂਰਤੁ ਭਲਾ ਸੰਜੋਗੁ ਹੈ ਜਿਤੁ ਮਿਲੈ ਗੁਸਾਈ ॥	ਜੈਤ ੫, ਵਾਰ, ੧੫ : ੨	-	੭੦੯
ਸੋਰਹ ਮਧੇ ਪਵਨੁ ਝਕੋਰਿਆ ਆਕਾਸੇ ਫਰੁ ਫਰਿਆ ॥	ਰਾਮ ਕਬ, ੬, ੨ : ੨	-	੯੭੦
ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥	ਸੋਰ ੪, ਵਾਰ ੧ ਸ, ੧, ੧ : ੧	-	੬੪੨
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥	ਸਲੋ ੫, ੫ : ੧	-	੧੪੨੫
ਸੋਰਠਿ ਗੋਂਡ ਮਲਾਰੀ ਧੁਨੀ ॥	ਰਾਗ, ੧ : ੫੧	-	੧੪੩੦
ਸੋਰਠਿ ਤਾਮਿ ਸੁਹਾਵਣੀ ਜਾ ਹਰਿ ਨਾਮੁ ਢੰਢੋਲੇ ॥	ਸੋਰ ੪, ਵਾਰ ੧ ਸ, ੪, ੨ : ੧	-	੬੪੨
ਸੋ ਰਮਜੇ ਕਉ ਮਿਲੈ ਨ ਸੁਪਨੈ ॥	ਗਉ ਕਬ, ੨੩, ੨ : ੨	-	੩੨੮
ਸੋ ਰਿਦਾ ਸੁਹੇਲਾ ਜਿਤੁ ਹਰਿ ਗੁਣ ਗਾਈਐ ॥	ਮਾਝ ੫, ੪੪, ੧ : ੨	-	੧੦੭
ਸੋ ਰਿਦਾ ਸੁਹੇਲਾ ਜਿਤੁ ਰਿਦੈ ਤੂੰ ਵੁਠਾ ਸਭਨਾ ਕੇ ਦਾਤਾਰਾ ਜੀਉ ॥	ਮਾਝ ੫, ੯, ੧ : ੩	-	੯੭

ਸੋ ਰੋਵੈ ਜਿਸੁ ਬੇਦਨ ਹੋਇ ॥	ਆਸਾ ੧, ਅਸ ੪, ੨ : ੨	-	੪੧੩
ਸੋਲਹ ਕਲਾ ਸੰਪੂਰਨ ਫਲਿਆ ॥	ਮਾਰੂ ੫, ਸੋਲਾ ੯, ੧੬ : ੧	-	੧੦੮੧
ਸੋਲਹ ਕੀਏ ਸੀਗਾਰ ਕਿ ਅੰਜਨੁ ਪਾਜਿਆ ॥	ਫੁਨ ੫, ੩ : ੨	-	੧੩੬੧
ਸੋ ਲਗਾ ਸਤਿਗੁਰ ਸੇਵ ਜਾ ਕਉ ਕਰਮੁ ਧੁਰਿ ॥	ਗੂਜ ੫, ਵਾਰ, ੬ : ੮	-	੫੧੯
ਸੋ ਲਾਲਾ ਜੀਵਤੁ ਮਰੈ ॥	ਆਸਾ ੩, ੪੬, ੧*: ੧	-	੩੬੩
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥	ਆਸਾ ੫, ਅਸ ੧, ੮ : ੧	-	੪੩੦
ਸੋ ਵਡਭਾਗੀ ਜਿਸੁ ਗੁਰ ਮਸਤਕਿ ਹਾਥੁ ॥	ਭੈਰ ੫, ਅਸ ੧, ੧*: ੨	-	੧੧੫੫
ਸੋ ਵਡਭਾਗੀ ਜਿਸੁ ਨਾਮਿ ਪਿਆਰੁ ॥	ਭੈਰ ੫, ੪੮, ੧*: ੧	-	੧੧੫੦
ਸੋ ਵਡਭਾਗੀ ਨਿਹਚਲ ਥਾਨੁ ॥	ਗਉ ੫, ੧੫੮, ੩ : ੧	-	੧੯੭
ਸੋ ਵਡਾ ਜਿਨਿ ਰਾਮ ਲਿਵੰ ਲਾਈ ॥	ਗਉ ੫, ੧੧੩, ੧*: ੨	-	੧੮੮
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥	ਬਿਲਾ ੫, ੫੫, ੨ : ੧	-	੮੧੪
ਸੋਵਤ ਜਾਗਿ ਹਰਿ ਹਰਿ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ॥	ਦੇਵ ੫, ੮, ੨ : ੨	-	੫੩੦
ਸੋਵੰਨ ਢਾਲਾ ਕ੍ਰਿਸਨ ਮਾਲਾ ਜਪਹੁ ਤੁਸੀ ਸਹੇਲੀਹੋ ॥	ਵਡ ੧, ਛੰਤ ੨, ੭ : ੪	-	੫੬੭
ਸ੍ਰਪਨੀ ਸ੍ਰਪਨੀ ਕਿਆ ਕਹਹੁ ਭਾਈ ॥	ਆਸਾ ਕਬ, ੧੯, ੨ : ੧	-	੪੮੦
ਸ੍ਰਪਨੀ ਜੀਤੀ ਕਹਾ ਕਰੈ ਜਮਰਾ ॥	ਆਸਾ ਕਬ, ੧੯, ੩ : ੨	-	੪੮੦
ਸ੍ਰਪਨੀ ਤੇ ਆਨ ਛੂਛ ਨਹੀ ਅਵਰਾ ॥	ਆਸਾ ਕਬ, ੧੯, ੩ : ੧	-	੪੮੦
ਸ੍ਰਬ ਸੀਗਾਰ ਤੰਬੋਲ ਰਸ ਸਣੁ ਦੇਹੀ ਸਭ ਖਾਮ ॥	ਮਾਝ ੫, ਬਾਰਾ, ੧ : ੭	-	੧੩੩
ਸ੍ਰਬ ਕਾ ਪ੍ਰਭ ਧਨੀ ਹਾਂ ॥	ਆਸਾ ੫, ੧੫੯, ੧ : ੨	-	੪੦੯
ਸ੍ਰਬ ਨਿਧਾਨ ਪੂਰਨ ਗੁਰਦੇਵ ॥	ਬਿਲਾ ੫, ੧੮, ੧*: ੧	-	੮੦੬
ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥	ਬਿਲਾ ੫, ੩੭, ੩ : ੨	-	੮੧੦
ਸ੍ਰਮੁ ਥਾਕਾ ਪਾਏ ਬਿਸ੍ਰਾਮਾ ਮਿਟਿ ਗਈ ਸਗਲੀ ਧਾਈ ॥	ਮਾਰੂ ੫, ੬, ੧ : ੨	-	੧੦੦੦
ਸ੍ਰਮੁ ਪਾਵੈ ਸਗਲੇ ਬਿਰਥਾਰੇ ॥	ਗਉ ੫, ਸੁਖ ੧੨, ੩ : ੨	-	੨੭੮
ਸ੍ਰਮੁ ਮਿਟਿਆ ਮੇਰੀ ਹਤੀ ਬਲਾਇ ॥	ਗਉ ੫, ੧੧੯, ੧*: ੨	-	੧੮੯
ਸ੍ਰਵਣ ਸੋਏ ਸੁਣਿ ਨਿੰਦ ਵੀਚਾਰ ॥	ਗਉ ੫, ੮੯, ੧ : ੨	-	੧੮੨
ਸ੍ਰਵਣ ਸ੍ਰੋਤ ਰਜੇ ਗੁਰਬਾਣੀ ਜੋਤੀ ਜੋਤਿ ਮਿਲਾਈ ਹੇ ॥	ਮਾਰੂ ੧, ਸੋਲਾ ੩, ੧੪ : ੩	-	੧੦੨੩
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥	ਸਵ ੩, ਜਾਲ, ੧੦ : ੫	-	੧੩੯੪
ਸ੍ਰਵਣੀ ਸੁਣਉ ਬਿਮਲ ਜਸੁ ਸੁਆਮੀ ॥	ਮਾਰੂ ੫, ਸੋਲਾ ੯, ੩ : ੧	-	੧੦੮੦
ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ ॥	ਸੋਰ ੫, ੧੦, ੩ : ੧	-	੬੧੧
ਸ੍ਰਵਣੀ ਸੁਣੀ ਕਹਾਣੀਆ ਜੇ ਗੁਰੁ ਥੀਵੈ ਕਿਰਪਾਲਿ ॥	ਸੂਹੀ ੫, ਅਸ ੪, ੪ : ੨	-	੭੬੧
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ ਗੁਰਮੁਖਿ ਅੰਮ੍ਰਿਤੁ ਪੀਵਾ ॥	ਧਨਾ ੪, ਛੰਤ ੧, ੨ : ੪	-	੬੯੦
ਸ੍ਰਵਣੀ ਕੀਰਤਨੁ ਸਿਮਰਨੁ ਸੁਆਮੀ ਇਹੁ ਸਾਧ ਕੋ ਆਚਾਰੁ ॥	ਸਾਰ ੫, ੯੩, ੧ : ੧	-	੧੨੨੨
ਸ੍ਰਵਣੀ ਕੀਰਤਨੁ ਸੁਨਉ ਦਿਨੁ ਰਾਤੀ ਹਿਰਦੈ ਹਰਿ ਹਰਿ ਭਾਨੀ ॥	ਸਾਰ ੪, ੫, ੩ : ੨	-	੧੨੦੦
ਸ੍ਰਵਣੀ ਨਾਮੁ ਸੁਣੈ ਹਰਿ ਬਾਣੀ ਨਾਨਕ ਹਰਿ ਰੰਗਿ ਰੰਗਾਇਆ ॥	ਮਾਰੂ ੧, ਸੋਲਾ ੨੦, ੧੫ : ੨	-	੧੦੪੧
ਸ੍ਰਵਨ ਸੁਨਨ ਭਗਤਿ ਕਰਨ ਅਨਿਕ ਪਾਤਿਕ ਪੁਨਹਚਰਨ ॥	ਸਾਰ ੫, ੧੩੩, ੧ : ੧	-	੧੨੩੦
ਸ੍ਰਵਨ ਸੁਨੀਜੈ ਅੰਮ੍ਰਿਤ ਕਥਾ ॥	ਆਸਾ ੫, ੬੧, ੧*: ੧	-	੩੯੬
ਸ੍ਰਵਨ ਗੋਬਿੰਦ ਗੁਨੁ ਸੁਨਉ ਅਰੁ ਗਾਉ ਰਸਨਾ ਗੀਤਿ ॥	ਸੋਰ ੯, ੧, ੧*: ੨	-	੬੩੧
ਸ੍ਰਵਨਨ ਬਿਕਲ ਭਏ ਸੰਗਿ ਤੇਰੇ ਇੰਦ੍ਰੀ ਕਾ ਬਲੁ ਥਾਕਾ ॥	ਆਸਾ ਕਬ, ੧੮, ੩ : ੧	-	੪੮੦
ਸ੍ਰਵਨਿ ਨ ਸੁਰਤਿ ਨੈਨ ਸੁੰਦਰ ਨਹੀ ਆਰਤ ਦੁਆਰਿ ਰਟਤ ਪਿੰਗੁਰੀਆ ॥	ਗਉ ੫, ੧੧੫*, ੧ : ੧	-	੨੦੩
ਸ੍ਰਵਨੀ ਸੁਨਉ ਹਰਿ ਹਰਿ ਹਰੇ ਠਾਕੁਰ ਜਸੁ ਗਾਵਉ ॥	ਬਿਲਾ ੫, ੪੫, ੧ : ੧	-	੮੧੨
ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥	ਆਸਾ ੫, ੧੨੨, ੪ : ੨	-	੪੦੧
ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥	ਰਾਮ ੧, ਓਅੰ, ੫੦ : ੨	-	੯੩੭
ਸ੍ਰਿਸਟਿ ਉਪਾਇ ਆਪੇ ਸਭੁ ਵੇਖੈ ॥	ਬਿਲਾ ੩, ਵਾ ੨, ੨ : ੧	-	੮੪੨
ਸ੍ਰਿਸਟਿ ਉਪਾਇ ਕਾਇਆ ਗੜ ਰਾਜੇ ॥	ਮਾਰੂ ੧, ਸੋਲਾ ੧੭, ੨ : ੨	-	੧੦੩੭
ਸ੍ਰਿਸਟਿ ਉਪਾਇ ਕੀਆ ਪਾਸਾਰਾ ॥	ਮਾਰੂ ੧, ਸੋਲਾ ੧੭, ੧੨ : ੨	-	੧੦੩੮
ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥	ਮਾਰੂ ੧, ਸੋਲਾ ੧੨, ੮ : ੨	-	੧੦੩੨
ਸ੍ਰਿਸਟਿ ਉਪਾਇ ਧਰੀ ਸਭ ਧਰਣਾ ॥	ਮਾਰੂ ੫, ਸੋਲਾ ੫, ੧੬ : ੨	-	੧੦੭੬
ਸ੍ਰਿਸਟਿ ਉਪਾਇ ਰਹੇ ਪ੍ਰਭ ਛਾਜੈ ॥	ਮਾਰੂ ੧, ਸੋਲਾ ੮, ੭ : ੧	-	੧੦੨੮

ਹੰਉ ਸਤਿਗੁਰ ਅਪੁਣੇ ਕੰਉ ਸਦਾ ਨਮਸਕਾਰੀ ਜਿਤੁ ਮਿਲਿਐ ਹਰਿ ਨਾਮੁ ਮੈ ਜਾਤਾ ॥	ਵਡ ੪, ਵਾਰ, ੧੬ : ੫	-	੫੯੨
ਹਉ ਸਤਿਗੁਰ ਕਉ ਸਦ ਵਾਰਿਆ ਗੁਰ ਬਚਨਿ ਸਮਾਣੇ ॥	ਤਿਲੰ ੪, ਅਸ ੨, ੨੦ : ੨	-	੭੨੬
ਹਉ ਸਤਿਗੁਰ ਵਿਟਹੁ ਘੁਮਾਇਆ ॥	ਸਿਰੀ ੧, ਅਸ ੨੮, ੧੪ : ੧	-	੭੨
ਹਉ ਸਤਿਗੁਰ ਵਿਟਹੁ ਵਾਰਿਆ ਜਿਨਿ ਹਰਿ ਪ੍ਰਭੁ ਦੀਆ ਦਿਖਾਇ ॥	ਸਿਰੀ ੪, ੬੮, ੧*: ੨	-	੪੧
ਹਉ ਸਤਿਗੁਰੁ ਸੇਵੀ ਆਪਣਾ ਇਕ ਮਨਿ ਇਕ ਚਿਤਿ ਭਾਇ ॥	ਸਿਰੀ ੩, ੩੪, ੧ : ੨	-	੨੬
ਹਉ ਸਤਿਗੁਰੁ ਵੇਖਿ ਵਿਗਸੀਆ ਹਰਿ ਨਾਮੇ ਲਗਾ ਪਿਆਰੁ ॥	ਸੂਹੀ ੪, ਅਸ ੨, ੨ : ੧	-	੭੫੮
ਹਉ ਸਦਾ ਸਦਾ ਬਲਿਹਾਰੀ ਗੁਰ ਅਪੁਨੇ ਜੋ ਪ੍ਰਭੁ ਸਚਾ ਦੇਇ ਮਿਲਾਇ ॥	ਸਲੋ ੪, ੨੦ : ੪	-	੧੪੨੩
ਹਉ ਸਭਿ ਵੇਸ ਕਰੀ ਪਿਰ ਕਾਰਣਿ ਜੇ ਹਰਿ ਪ੍ਰਭ ਸਾਚੇ ਭਾਵਾ ॥	ਵਡ ੪, ੩, ੨ : ੧	-	੫੬੧
ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ ॥	ਸੂਹੀ ੫, ਛੰਤ ੧੧, ੧ : ੨	-	੭੮੪
ਹਉ ਸਿਰੁ ਅਰਪੀ ਤਿਸੁ ਮੀਤ ਪਿਆਰੇ ਜੋ ਪ੍ਰਭ ਦੇਇ ਸਦੇਸਾ ॥	ਗਉ ੫, ਛੰਤ ੧, ੩ : ੨	-	੨੪੭
ਹਉ ਸੁਣਿ ਸੁਣਿ ਜੀਵਾ ਨਾਮੁ ਤੁਮਾਰਾ ॥	ਵਡ ੫, ੫, ੧*: ੨	-	੫੬੩
ਹਉ ਸੁਤੀ ਹੋਇ ਅਚਿੰਤ ਮਨਿ ਆਸ ਪੁਰਾਈਆ ॥	ਫੁਨ ੫, ੪ : ੩	-	੧੩੬੧
ਹਉ ਸੁਤੀ ਪਿਰੁ ਜਾਗਣਾ ਕਿਸ ਕਉ ਪੂਛਉ ਜਾਇ ॥	ਸਿਰੀ ੧, ਅਸ ੨, ੮ : ੨	-	੫੪
ਹਉ ਸੂਰਾ ਪਰਧਾਨੁ ਹਉ ਕੋ ਨਾਹੀ ਮੁਝਹਿ ਸਮਾਨੀ ॥	ਗਉ ੫, ਅਸ ੧੫, ੨ : ੧	-	੨੪੨
ਹਉ ਹਉ ਕਰਤ ਨਹੀ ਸਚੁ ਪਾਈਐ ॥	ਗਉ ੧, ਅਸ ੧੩, ੧*: ੧	-	੨੨੬
ਹਉ ਹਉ ਕਰਤ ਨ ਤ੍ਰਿਸਨ ਬੁਝੈ ਨਹ ਕਾਮ ਪੂਰਨ ਗਿਆਨੇ ॥	ਬਿਹਾ ੫, ੯, ੩ : ੫	-	੫੪੮
ਹਉ ਹਉ ਕਰਤ ਬੰਧਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ॥	ਸੋਰ ੫, ਅਸ ੩, ੫ : ੨	-	੬੪੨
ਹਉ ਹਉ ਕਰਤ ਬਧੇ ਬਿਕਾਰ ॥	ਬਸੰ ੫, ਅਸ ੨, ੩ : ੧	-	੧੧੯੨
ਹਉ ਹਉ ਕਰਤ ਬਿਹਾਇ ਅਵਰਦਾ ਜੀਅ ਕੋ ਕਾਮੁ ਨ ਕੀਨਾ ॥	ਸੋਰ ੫, ੨੨, ੩ : ੧	-	੬੧੫
ਹਉ ਹਉ ਕਰਤ ਬਿਹਾਨੀਆ ਸਾਕਤ ਮੁਗਧ ਅਜਾਨ ॥	ਗਉ ੫, ਬਾਅ, ੪੭ ਸ: ੧	-	੨੬੦
ਹਉ ਹਉ ਕਰਤੀ ਸਭ ਮੁਈ ਸੰਪਉ ਕਿਸੈ ਨ ਨਾਲਿ ॥	ਸਿਰੀ ੪, ਵਾਰ ੭ ਸ, ੩, ੧ : ੧	-	੮੪
ਹਉ ਹਉ ਕਰਤੀ ਜਗੁ ਫਿਰੀ ਨਾ ਧਨੁ ਸੰਪੈ ਨਾਲਿ ॥	ਸਿਰੀ ੩, ੪੭, ੩ : ੧	-	੩੧
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥	ਰਾਮ ੧, ਓਅੰ, ੫੧ : ੨	-	੯੩੭
ਹਉ ਹਉ ਕਰਤੇ ਕਰਮ ਰਤ ਤਾ ਕੋ ਭਾਰੁ ਅਫਾਰ ॥	ਗਉ ੫, ਬਾਅ, ੯ : ੩	-	੨੫੨
ਹਉ ਹਉ ਕਰਦੀ ਸਭ ਫਿਰੈ ਬਿਨੁ ਸਬਦੈ ਹਉ ਨ ਜਾਇ ॥	ਆਸਾ ੩, ਅਸ ੩੦, ੮ : ੧	-	੪੨੬
ਹਉ ਹਉ ਕਰਮ ਕਮਾਣੇ ॥	ਮਾਰੂ ੫, ੧੭, ੩ : ੧	-	੧੦੦੪
ਹਉ ਹਉ ਕਰਿ ਮਰਣਾ ਕਿਆ ਪਾਵੈ ॥	ਗਉ ੧, ਅਸ ੧੩, ੬ : ੧	-	੨੨੬
ਹਉ ਹਉ ਕਰੇ ਤੈ ਆਪੁ ਜਣਾਏ ॥	ਮਾਝ ੩, ਅਸ ੩੦, ੫ : ੧	-	੧੨੭
ਹਉ ਹਉ ਭੀਤਿ ਭਇਓ ਹੈ ਬੀਚੋ ਸੁਨਤ ਦੇਸਿ ਨਿਕਟਾਇਓ ॥	ਸੋਰ ੫, ੬੧, ੩ : ੧	-	੬੨੪
ਹਉ ਹਉ ਮੈ ਮੈ ਵਿਚਹੁ ਖੋਵੈ ॥	ਰਾਮ ੧, ਸਿਗੋ, ੪੬ : ੧	-	੯੪੩
ਹਉ ਹਉਰੋ ਤੂ ਠਾਕੁਰੁ ਗਉਰੋ ਨਾਨਕ ਸਰਨਿ ਪਛਾਨੀ ॥	ਆਸਾ ੫, ੧੩੫, ੩ : ੧	-	੪੦੪
ਹਉ ਹਰਿ ਹਰਿ ਸਜਣੁ ਹਰਿ ਮੀਤੁ ਦਸਾਈ ਜੀਉ ॥	ਗਉ ੪, ੭੦, ੩ : ੧	-	੧੭੫
ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥	ਸੋਰ ੪, ਵਾਰ ੨੯ ਸ, ੩, ੧ : ੩	-	੬੫੩
ਹਉ ਹਰਿ ਗੁਣ ਗਾਵਾ ਨਿਤ ਹਰਿ ਸੁਣੀ ਹਰਿ ਹਰਿ ਗਤਿ ਕੀਨੀ ॥	ਗਉ ੩, ੩੮, ੨ : ੧	-	੧੬੩
ਹਉ ਹਰਿ ਪ੍ਰਭ ਛੋਡਿ ਦੂਜੈ ਲੋਭਾਣੀ ॥	ਵਡ ੪, ੨, ੧ : ੨	-	੫੬੧
ਹਉ ਹਰਿ ਪ੍ਰਭੁ ਪਿਆਰਾ ਢੂਢਿ ਢੂਢਾਈ ॥	ਸੂਹੀ ੪, ੫, ੩ : ੧	-	੭੩੨
ਹਉ ਹਰਿ ਬਾਝੁ ਉਡੀਣੀਆ ਮੇਰੀ ਜਿੰਦੁੜੀਏ ਜਿਉ ਜਲ ਬਿਨੁ ਕਮਲ ਉਦਾਸੇ ਰਾਮ ॥	ਬਿਹਾ ੪, ੧, ੪ : ੨	-	੫੩੮
ਹਉ ਹਰਿ ਬਿਨੁ ਅਉਰੁ ਨ ਦੇਖਾ ॥	ਸੋਰ ਕਬ, ੪, ੧ : ੨	-	੬੫੫
ਹਉ ਹਰਿ ਬਿਨੁ ਅਵਰੁ ਨ ਜਾਨਾ ॥	ਮਾਰੂ ੧, ੭, ੧*: ੨	-	੯੯੧
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਕਰਹਲੁ ਬੇਲਿ ਰੀਝਾਈ ॥	ਆਸਾ ੪, ੬੭, ੧*: ੨	-	੩੬੯
ਹਉ ਹਰਿ ਬਿਨੁ ਖਿਨੁ ਪਲੁ ਰਹਿ ਨ ਸਕਉ ਜੈਸੇ ਜਲ ਬਿਨੁ ਮੀਨੁ ਮਰਿ ਜਾਈ ॥	ਆਸਾ ੪, ੬੨, ੧*: ੨	-	੩੬੮
ਹਉ ਹਰਿ ਬਿਨੁ ਦੂਜਾ ਅਵਰੁ ਨ ਜਾਨਾ ॥	ਮਾਝ ੪, ੨, ੧ : ੨	-	੯੪
ਹਉ ਹੋਆ ਮਾਹਰੁ ਪਿੰਡ ਦਾ ਬੰਨਿ ਆਦੇ ਪੰਜਿ ਸਰੀਕ ਜੀਉ ॥	ਸਿਰੀ ੫, ਅਸ ੨੯, ੪ : ੩	-	੭੩
ਹਉ ਕਛੂ ਨ ਜਾਨਉ ਤੇਰੀ ਸਾਰ ॥	ਬਸੰ ੫, ੭, ੧*: ੧	-	੧੧੮੧

ਹਉ ਬਲਿਹਾਰੀ ਤਿਨ ਕਉ ਜਿਨ ਹਰਿ ਪਾਇਆ ਗੁਰਮਤੇ ॥	ਸਿਰੀ ੪, ਵਣ ੧, ੪ : ੪	੮੨
ਹਉ ਬਲਿਹਾਰੀ ਤਿਨ ਕਉ ਜਿਨ ਹਰਿ ਮਨਿ ਵੁਠਾ ਆਇ ॥	ਸਿਰੀ ੪, ਵਣ ੧, ੩ : ੩	੮੨
ਹਉ ਬਲਿਹਾਰੀ ਤਿਨ ਕਉ ਜਿਨਿ ਧਿਆਇਆ ਹਰਿ ਨਿਰੰਕਾਰੁ ॥	ਸਿਰੀ ੪, ਵਾਰ ੨੧ ਸ, ੩, ੧ : ੩	੯੧
ਹਉ ਬਲਿਹਾਰੀ ਤਿਨ ਕਉ ਜੋ ਹਰਿ ਚਰਣੀ ਰਹੈ ਲਿਵ ਲਾਇ ॥	ਮਲਾ ੧, ਵਾਰ, ੭ : ੫	੧੨੮੧
ਹਉ ਬਲਿਹਾਰੀ ਤਿੰਨ ਕੰਉ ਜੋ ਗੁਰਮੁਖਿ ਸਿਖਾ ॥	ਸੋਰ ੪, ਵਾਰ, ੧੯ : ੧	੬੫੦
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥	ਸਲੋ ਕਬ, ੨੬ : ੨	੧੩੬੫
ਹਉ ਬਲਿਹਾਰੀ ਤਿਨ ਜਿ ਖਸਮੈ ਭਾਣਿਆ ॥	ਰਾਮ ੫, ਵਾਰ, ੪ : ੮	੯੫੮
ਹਉ ਬਲਿਹਾਰੀ ਤਿਨ੍ ਕਉ ਮੇਰੀ ਜਿੰਦੁੜੀਏ ਜਿਨ੍ ਹਰਿ ਹਰਿ ਨਾਮੁ ਅਧਾਰੋ ਰਾਮ ॥	ਬਿਹਾ ੪, ੪, ੧ : ੧	੫੩੯
ਹੰਉ ਬਲਿਹਾਰੈ ਜਾਉ ਸਾਚੇ ਤੇਰੇ ਨਾਮ ਵਿਟਹੁ ॥	ਧਨਾ ੩, ੯, ੧*: ੧	੬੬੬
ਹਉ ਬਲਿਹਾਰੈ ਤਾ ਕੈ ਜਾਉ ॥	ਆਸਾ ੧, ੧੮, ੩ : ੪	੩੫੪
ਹਉ ਬਲਿ ਜਾਈ ਲਖ ਲਖ ਲਖ ਬਰੀਆ ਜਿਨਿ ਭ੍ਰਮੁ ਪਰਦਾ ਖੋਲ੍ਹਾ ਰਾਮ ॥	ਸੂਹੀ ੫, ਛੰਤ ੪, ੪ : ੨	੭੭੯
ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥	ਸੋਰ ੪, ਵਾਰ, ੮ : ੫	੬੪੫
ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥	ਸਵ ੪, ਨਲ੍ਯ, ੩ : ੧	੧੩੯੮
ਹਉ ਬਲਿ ਬਲਿ ਜਾਉ ਰਮਈਆ ਕਾਰਨੇ ॥	ਧਨਾ ਰਵਿ, ੧, ੧*: ੧	੬੯੪
ਹਉ ਬਲਿ ਬਲਿ ਜਿਨ ਰਾਮ ਕਹੇ ॥	ਗਉ ਨਾਮ, ੧, ੧ : ੩	੩੪੫
ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥	ਕਾਨ ੪, ੧, ੧*: ੨	੧੨੯੪
ਹਉ ਬਲਿ ਬਲਿ ਬਲਿ ਬਲਿ ਚਰਨ ਕਮਲ ਕਉ ਬਲਿ ਬਲਿ ਗੁਰ ਦਰਸਾਇਆ ॥	ਸਾਰ ੫, ੪੧, ੨ : ੧	੧੨੧੨
ਹਉ ਬਾਹੁੜਿ ਛਿੰਝ ਨ ਨਚਉ ਨਾਨਕ ਅਉਸਰੁ ਲਧਾ ਭਾਲਿ ਜੀਉ ॥	ਸਿਰੀ ੫, ਅਸ ੨੯, ੨੧ : ੩	੭੪
ਹਉ ਬਿਸਮ ਭਈ ਦੇਖਿ ਗੁਣਾ ਅਨਹਦ ਸਬਦ ਅਗਾਜਾ ਰਾਮ ॥	ਸੂਹੀ ੧, ਛੰਤ ੩, ੪ : ੨	੭੬੫
ਹਉ ਬਿਸਮੁ ਭਈ ਜੀ ਹਰਿ ਦਰਸਨੁ ਦੇਖਿ ਅਪਾਰਾ ॥	ਸੂਹੀ ੫, ਛੰਤ ੧੧, ੨ : ੧	੭੮੪
ਹਉ ਬਿਗੜੈ ਰੂਪਿ ਰਹਾ ਬਿਕਰਾਲ ॥	ਸਿਰੀ ੧, ੨੯, ੧*: ੨	੨੪
ਹਉ ਬਿਨੁ ਗਾਂਠੇ ਜਾਇ ਪਹੂਚਾ ॥	ਸੋਰ ਰਵਿ, ੭, ੨ : ੨	੬੫੯
ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥	ਵਡ ੫, ੯, ੩ : ੧	੫੬੪
ਹਉ ਭਾਲਿ ਵਿਕੁੰਨੀ ਹੋਈ ॥	ਮਾਝ ੧, ਵਾਰ ੧੬ ਸ, ੧, ੧ : ੩	੧੪੫
ਹਉ ਮਨੁ ਅਰਪੀ ਸਭੁ ਤਨੁ ਅਰਪੀ ਅਰਪੀ ਸਭਿ ਦੇਸਾ ॥	ਗਉ ੫, ਛੰਤ ੧, ੩ : ੧	੨੪੭
ਹਉ ਮਨੁ ਤਨੁ ਹਉ ਮਨੁ ਤਨੁ ਦੇਵਾ ਤਿਸੁ ਕਾਟਿ ਸਰੀਰਾ ਰਾਮ ॥	ਵਡ ੪, ਛੰਤ ੧, ੩ : ੨	੫੭੨
ਹਉ ਮਨੁ ਤਨੁ ਕਾਟਿ ਕਾਟਿ ਤਿਸੁ ਦੇਈ ਜੋ ਸਤਿਗੁਰ ਬਚਨ ਸੁਣਾਏ ॥	ਵਡ ੪, ਛੰਤ ੧, ੩ : ੩	੫੭੨
ਹਉ ਮਨੁ ਤਨੁ ਖੋਜੀ ਭਾਲਿ ਭਾਲਾਈ ॥	ਮਾਝ ੪, ੨, ੨ : ੧	੯੪
ਹਉ ਮਨੁ ਤਨੁ ਦੇਵਉ ਕਾਟਿ ਗੁਰੂ ਕਉ ਮੇਰਾ ਭ੍ਰਮੁ ਭਉ ਗੁਰ ਬਚਨੀ ਭਾਗੇ ॥	ਗਉ ੪, ੬੨, ੨ : ੨	੧੭੨
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ ॥	ਸੂਹੀ ੪, ਛੰਤ ੫, ੧ : ੨	੭੭੬
ਹਉ ਮਨੁ ਦੇਵਉ ਤਿਸੁ ਆਪਣਾ ਮੇਰੀ ਜਿੰਦੁੜੀਏ ਹਰਿ ਪ੍ਰਭ ਕੀ ਹਰਿ ਕਥਾ ਸੁਣਾਵੈ ਰਾਮ ॥	ਬਿਹਾ ੪, ੧, ੩ : ੨	੫੩੮
ਹਉ ਮਾਗਉ ਆਨ ਲਜਾਵਉ ॥	ਆਸਾ ੫, ੧੨੧, ੧*: ੧	੪੦੧
ਹਉ ਮਾਂਗਉ ਸੰਤਨ ਰੇਨਾ ॥	ਸੋਰ ਕਬ, ੧੧, ੧ : ੩	੬੫੬
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥	ਆਸਾ ੪, ਛੰਤ ੧੫, ੪ : ੨	੪੪੯
ਹਉ ਮਾਗਉ ਤੁਝੈ ਦਇਆਲ ਕਰਿ ਦਾਸਾ ਗੋਲਿਆ ॥	ਗੂਜ ੫, ਵਾਰ, ੩ : ੧	੫੧੮
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ ਹਰਿ ਅਨਦਿਨੁ ਨਾਮੁ ਵਖਾਣੀ ਹੇ ॥	ਮਾਰੂ ੪, ਸੋਲਾ ੨, ੧੨ : ੩	੧੦੭੧
ਹਉ ਮਾਣੁ ਤਾਣੁ ਕਰਉ ਤੇਰਾ ਹਉ ਜਾਨਉ ਆਪਾ ॥	ਸਿਰੀ ੫, ੯੭, ੨ : ੧	੫੧
ਹਉ ਮਾਰਉ ਹਉ ਬੰਧਉ ਛੋਡਉ ਮੁਖ ਤੇ ਏਵ ਬਬਾੜੇ ॥	ਆਸਾ ੫, ੩੮, ੨ : ੨	੩੮੦
ਹਉ ਮੁਆ ਮੈ ਮਾਰਿਆ ਪਉਣੁ ਵਹੈ ਦਰੀਆਉ ॥	ਮਾਰੂ ੩, ਵਾਰ ੧੫ ਸ, ੧, ੨ : ੧	੧੦੯੧
ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ ॥	ਵਡ ੧, ਅਲਾ ੩, ੭ : ੨	੫੮੧
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥	ਆਸਾ ੪, ਛੰਤ ੧੬, ੩ : ੪	੪੪੯
ਹਉ ਮੂਰਖੁ ਨੀਚੁ ਅਜਾਣੁ ਸਮਝਾ ਸਾਖੀਐ ॥	ਧਨਾ ੧, ਛੰਤ ੧, ੪ : ੨	੬੮੮
ਹਉ ਮੇਰਾ ਜਗੁ ਪਲਚਿ ਰਹਿਆ ਭਾਈ ਕੋਇ ਨ ਕਿਸ ਹੀ ਕੇਰਾ ॥	ਸੋਰ ੩, ੬, ੩ : ੧	੬੦੨

ਹਉਮੈ ਜਗਤੁ ਦੁਖਿ ਰੋਗਿ ਵਿਆਪਿਆ ਮਰਿ ਜਨਮੈ ਰੋਵੈ ਧਾਹੀ ॥	ਸੋਰ ੩, ੧੦, ੧ : ੨	-	੬੦੩
ਹਉਮੈ ਜਗਤੁ ਭੁਲਾਇਆ ਦੁਰਮਤਿ ਬਿਖਿਆ ਬਿਕਾਰ ॥	ਗਉ ੪, ਵਾਰ ੨੦ ਸ, ੩, ੩ : ੧	-	੩੧੨
ਹਉਮੈ ਜਲਤੇ ਜਲਿ ਮੁਏ ਭ੍ਰਮਿ ਆਏ ਦੂਜੈ ਭਾਇ ॥	ਸੋਰ ੪, ਵਾਰ ੨ ਸ, ੩, ੧ : ੧	-	੬੪੩
ਹਉਮੈ ਜਲਿਆ ਮਨਹੁ ਵਿਸਾਰੇ ॥	ਮਾਰੂ ੧, ੧੨, ੪ : ੧	-	੯੯੩
ਹਉਮੈ ਜਾਇ ਸਬਦਿ ਘਰੁ ਲਹੀਐ ॥	ਰਾਮ ੧, ਅਸ ੪, ੧*: ੨	-	੯੦੪
ਹਉਮੈ ਜਾਇ ਸਬਦਿ ਮਲੁ ਧੋਵਹਿ ॥	ਆਸਾ ੧, ਅਸ ੪, ੧ : ੨	-	੪੧੩
ਹਉਮੈ ਜਾਇ ਤ ਏਕੋ ਬੂਝੈ ਸੋ ਗੁਰਮੁਖਿ ਸਹਜਿ ਸਮਾਇਦਾ ॥	ਮਾਰੂ ੫, ਸੋਲਾ ੫, ੧੩ : ੩	-	੧੦੭੬
ਹਉਮੈ ਜਾਇ ਤ ਨਿਰਮਲੁ ਹੋਵੈ ਗੁਰਮੁਖਿ ਪਰਚੈ ਪਰਮ ਪਦੁ ਪਈਆ ॥	ਬਿਲਾ ੪, ਅਸ ੨, ੭ : ੨	-	੮੩੪
ਹਉਮੈ ਜਾਇ ਪਰਮ ਪਦੁ ਪਾਈਐ ॥	ਗਉ ੧, ਅਸ ੧੩, ੧*: ੨	-	੨੨੬
ਹਉਮੈ ਜਾਈ ਤਾ ਕੰਤ ਸਮਾਈ ॥	ਸੂਹੀ ੧, ਅਸ ੧, ੬ : ੧	-	੭੫੦
ਹਉਮੈ ਝਗੜਾ ਪਾਇਓਨੁ ਝਗੜੈ ਜਗੁ ਮੁਇਆ ॥	ਸੂਹੀ ੩, ਵਾਰ, ੧੪ : ੨	-	੭੯੦
ਹਉਮੈ ਡੰਨੁ ਸਹੈ ਰਾਜਾ ਮੰਗੈ ਦਾਨ ॥	ਆਸਾ ੧, ਅਸ ੧੦, ੪ : ੨	-	੪੧੬
ਹਉਮੈ ਤਿਆਗੀ ਅਨਹਦਿ ਰਾਤਾ ॥	ਮਾਰੂ ੧, ਸੋਲਾ ੧੯, ੯ : ੨	-	੧੦੪੦
ਹਉਮੈ ਤੁਟਾ ਮੋਹੜਾ ਇਕੁ ਸਚੁ ਨਾਮੁ ਆਧਾਰੁ ॥	ਰਾਮ ੫, ਵਾਰ ੪ ਸ, ੫, ੨ : ੪	-	੯੫੮
ਹਉਮੈ ਤ੍ਰਿਸਨਾ ਸਬਦਿ ਬੁਝਾਈ ॥	ਮਾਰੂ ੩, ਸੋਲਾ ੭, ੭ : ੨	-	੧੦੫੦
ਹਉਮੈ ਤ੍ਰਿਸਨਾ ਸਭ ਅਗਨਿ ਬੁਝਈ ॥	ਗਉ ੩, ਅਸ ੮, ੭ : ੨	-	੨੩੩
ਹਉਮੈ ਤ੍ਰਿਸਨਾ ਮਾਰਿ ਕੈ ਸਚੁ ਰਖਿਆ ਉਰ ਧਾਰਿ ॥	ਸਿਰੀ ੧, ਅਸ ੩, ੬ : ੨	-	੫੫
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥	ਆਸਾ ੧, ਵਾਰ ੭ ਸ, ੨, ੨ : ੫	-	੪੬੬
ਹਉਮੈ ਦੁਬਿਧਾ ਬਿਨਸਿ ਜਾਇ ਸਹਜੇ ਸੁਖਿ ਸਮਾਈਐ ॥	ਗਉ ੩, ੩੭, ੨ : ੩	-	੧੬੩
ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥	ਕਾਨ ੪, ੧, ੩ : ੨	-	੧੨੯੪
ਹਉਮੈ ਦੂਜਾ ਸਬਦਿ ਜਲਾਵੈ ॥	ਗਉ ੩, ਅਸ ੪, ੫ : ੨	-	੨੩੧
ਹਉਮੈ ਦੂਜਾ ਦੂਰਿ ਕਰਿ ਵਡੀ ਵਡਿਆਈ ॥	ਆਸਾ ੩, ਅਸ ੨੭, ੧*: ੨	-	੪੨੫
ਹਉਮੈ ਧੰਧੁ ਛੋਡਹੁ ਲੰਪਟਾਈ ॥	ਮਾਰੂ ੧, ਸੋਲਾ ੬, ੮ : ੨	-	੧੦੨੬
ਹਉਮੈ ਧਾਤੁ ਮੋਹ ਰਸਿ ਲਾਈ ॥	ਮਾਰੂ ੩, ਸੋਲਾ ੪, ੯ : ੧	-	੧੦੪੭
ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ ॥	ਵਡ ੩, ੯, ੧ : ੧	-	੫੬੦
ਹਉਮੈ ਨਿਵਰੈ ਗੁਰ ਸਬਦੁ ਵੀਚਾਰੈ ॥	ਗਉ ੧, ਅਸ ੧੩, ੩ : ੧	-	੨੨੬
ਹਉਮੈ ਪਚੇ ਦੀਪਕ ਦੇਖਿ ਪਤੰਗਾ ॥	ਬਿਲਾ ੫, ੧, ੩ : ੨	-	੮੦੧
ਹਉਮੈ ਪਚੈ ਮਨਮੁਖ ਮੂਰਾਖਾ ॥	ਆਸਾ ੫, ੯੬, ੪ : ੨	-	੩੯੪
ਹਉਮੈ ਪੀਰ ਗਈ ਸੁਖੁ ਪਾਇਆ ਆਰੋਗਤ ਭਏ ਸਰੀਰਾ ॥	ਸੂਹੀ ੪, ਛੰਤ ੧, ੨ : ੫	-	੭੭੩
ਹਉਮੈ ਪੈਖੜੁ ਤੇਰੇ ਮਨੈ ਮਾਹਿ ॥	ਬਸੰ ੧, ਅਸ ੫, ੬ : ੧	-	੧੧੮੯
ਹਉਮੈ ਫਿਕਾ ਬੋਲਣਾ ਬੁਝਿ ਨ ਸਕਾ ਕਾਰ ॥	ਸਲੋ ੩, ੬੩ : ੫	-	੧੪੨੦
ਹਉਮੈ ਬੰਧਨ ਸਤਿਗੁਰਿ ਤੋੜੇ ਚਿਤੁ ਚੰਚਲੁ ਚਲਣਿ ਨ ਦੀਨਾ ਹੇ ॥	ਮਾਰੂ ੧, ਸੋਲਾ ੮, ੧੬ : ੩	-	੧੦੨੮
ਹਉਮੈ ਬੰਧਨ ਬੰਧਿ ਭਵਾਵੈ ॥	ਗਉ ੧, ਅਸ ੧੩, ੮ : ੧	-	੨੨੭
ਹਉਮੈ ਬੰਧੁ ਹਰਿ ਦੇਵਣਹਾਰਾ ॥	ਧਨਾ ੫, ੫੮, ੧ : ੨	-	੬੮੪
ਹਉਮੈ ਬਾਧਾ ਗੁਰਮੁਖਿ ਛੂਟਾ ॥	ਮਾਝ ੫, ਅਸ ੩੬, ੬ : ੧	-	੧੩੧
ਹਉਮੈ ਬਿਆਪਿਆ ਸਬਦੁ ਨ ਚੀਨ੍ਹੈ ਫਿਰਿ ਫਿਰਿ ਜੂਨੀ ਆਵੈ ॥	ਸੂਹੀ ੪, ੪, ੩ : ੨	-	੭੩੨
ਹਉਮੈ ਬਿਆਪੈ ਦੁਬਿਧਾ ਫੈਲੁ ॥	ਰਾਮ ੫, ੩੩, ੩ : ੨	-	੮੯੩
ਹਉਮੈ ਬਿਖਿਆ ਨਿਤ ਲੋਭਿ ਲੁਭਾਨੇ ਪੁਤ ਕਲਤ ਮੋਹਿ ਲੁਭਿਭਾਂ ॥	ਪ੍ਰਭਾ ੪, ੬, ੩ : ੧	-	੧੩੩੭
ਹਉਮੈ ਬਿਖੁ ਪਾਇ ਜਗਤੁ ਉਪਾਇਆ ਸਬਦੁ ਵਸੈ ਬਿਖੁ ਜਾਇ ॥	ਮਾਰੂ ੧, ਅਸ ੨, ੬ : ੧	-	੧੦੦੯
ਹਉਮੈ ਬਿਖੁ ਮਨੁ ਮੋਹਿਆ ਲਦਿਆ ਅਜਗਰ ਭਾਰੀ ॥	ਮਲਾ ੩, ੯, ੧ : ੧	-	੧੨੬੦
ਹਉਮੈ ਬੂਝੈ ਤਾ ਦਰੁ ਸੂਝੈ ॥	ਆਸਾ ੧, ਵਾਰ ੭ ਸ, ੧, ੧ : ੧੫	-	੪੬੬
ਹਉਮੈ ਭਗਤਿ ਕਰੇ ਸਭੁ ਕੋਇ ॥	ਮਲਾ ੩, ਅਸ ੩, ੬ : ੧	-	੧੨੭੭
ਹਉਮੈ ਮਨੁ ਅਸਥੂਲੁ ਹੈ ਕਿਉ ਕਰਿ ਵਿਚੁ ਦੇ ਜਾਇ ॥	ਗੂਜ ੩, ਵਾਰ ੪ ਸ, ੩, ੨ : ੨	-	੫੦੯
ਹਉਮੈ ਮਮਤਾ ਸਬਦਿ ਜਲਾਇ ॥	ਬਿਲਾ ੩, ਵਾ ੧, ੩ : ੬	-	੮੪੧
ਹਉਮੈ ਮਮਤਾ ਸਬਦਿ ਜਲਾਏ ॥	ਮਾਰੂ ੩, ਸੋਲਾ ੧੧, ੩ : ੨	-	੧੦੫੪
ਹਉਮੈ ਮਮਤਾ ਸਬਦੇ ਖੋਵੈ ॥	ਮਾਝ ੩, ਅਸ ੧੨, ੬ : ੨	-	੧੧੬
ਹਉਮੈ ਮਮਤਾ ਕਰਦਾ ਆਇਆ ॥	ਮਾਰੂ ੧, ਸੋਲਾ ੧੦, ੧੫ : ੧	-	੧੦੩੧

ਹਉਮੈ ਮਮਤਾ ਗੁਰ ਸਬਦਿ ਵਿਸਾਰੀ ॥	ਗਉ ੧, ਅਸ ੧੦, ੮ : ੧	-	੨੨੫
ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥	ਸਿਰੀ ੧, ਅਸ ੧੦, ੮ : ੨	-	੫੯
ਹਉਮੈ ਮਮਤਾ ਦੁਰਮਤਿ ਦੁਖ ਨਾਸੁ ॥	ਗਉ ੩, ਅਸ ੭, ੭ : ੧	-	੨੩੨
ਹਉਮੈ ਮਮਤਾ ਨਾਸੁ ਹੋਇ ਦੁਰਮਤਿ ਕਢੈ ਧੋਇ ॥	ਕਾਨ ੪, ਵਾਰ ੨ ਸ, ੪, ੧ : ੨	-	੧੩੧੩
ਹਉਮੈ ਮਮਤਾ ਬਹੁ ਮੋਹੁ ਵਧਾਇਆ ॥	ਮਲਾ ੩, ੧੧, ੩ : ੩	-	੧੨੬੧
ਹਉਮੈ ਮਮਤਾ ਮਾਇਆ ਸੰਗਿ ਨ ਜਾਈ ਰਾਮ ॥	ਆਸਾ ੧, ਛੰਤ ੩, ੨ : ੨	-	੪੩੭
ਹਉਮੈ ਮਮਤਾ ਮਾਰਿ ਕੈ ਹਰਿ ਰਾਖਿਆ ਉਰ ਧਾਰਿ ॥	ਸਿਰੀ ੩, ੩੪, ੩ : ੨	-	੨੬
ਹਉਮੈ ਮਮਤਾ ਮੋਹਣੀ ਸਭ ਮੁਠੀ ਅਹੰਕਾਰਿ ॥	ਸਿਰੀ ੧, ੧੪, ੧*: ੨	-	੧੯
ਹਉਮੈ ਮਮਤਾ ਮੋਹਣੀ ਮਨਮੁਖਾ ਨੋ ਗਈ ਖਾਇ ॥	ਗੂਜ ੩, ਵਾਰ ੧੩ ਸ, ੩, ੧ : ੧	-	੫੧੩
ਹਉਮੈ ਮਮਤਾ ਮੋਹੁ ਛੁਟਾ ਜਾ ਸੰਗਿ ਮਿਲਿਆ ਸਾਧੇ ॥	ਬਿਹਾ ੫, ੧, ੨ : ੫	-	੫੪੨
ਹਉਮੈ ਮਮਤਾ ਰੋਗੁ ਨ ਲਾਗੈ ॥	ਰਾਮ ੧, ਅਸ ੩, ੩ : ੧	-	੯੦੪
ਹਉਮੈ ਮਮਤਾ ਲੋਭ ਬਿਨਾਸਨੁ ॥	ਮਾਰੂ ੧, ਸੋਲਾ ੨੦, ੨ : ੧	-	੧੦੪੦
ਹਉਮੈ ਮਮਤਾ ਲੋਭੁ ਜਾਲਹੁ ਸਬਦਿ ਮੈਲੁ ਚੁਕਾਈਐ ॥	ਬਿਲਾ ੧, ਛੰਤ ੧, ੪ : ੪	-	੮੪੩
ਹਉਮੈ ਮਾਇਆ ਸਬਦਿ ਜਲਾਈ ॥	ਬਿਲਾ ੩, ੬, ੧ : ੩	-	੭੯੮
ਹਉਮੈ ਮਾਇਆ ਸਬਦਿ ਜਲਾਏ ॥	ਗਉ ੩, ਅਸ ੬, ੬ : ੨	-	੨੩੨
ਹਉਮੈ ਮਾਇਆ ਸਭ ਬਿਖੁ ਹੈ ਨਿਤ ਜਗਿ ਤੋਟਾ ਸੰਸਾਰਿ ॥	ਗਉ ੪, ਵਾਰ ੧ ਸ, ੪, ੨ : ੧	-	੩੦੦
ਹਉਮੈ ਮਾਇਆ ਕੇ ਗਲ ਫੰਧੇ ॥	ਮਾਰੂ ੧, ਸੋਲਾ ੨੦, ੮ : ੨	-	੧੦੪੧
ਹਉਮੈ ਮਾਇਆ ਦੂਖਿ ਸੰਤਾਪੇ ॥	ਆਸਾ ੧, ੧੩, ੩ : ੨	-	੩੫੨
ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥	ਬਿਹਾ ੪, ੨, ੧ : ੨	-	੫੩੮
ਹਉਮੈ ਮਾਇਆ ਭਰਮੁ ਗਵਾਏ ॥	ਮਾਰੂ ੩, ਸੋਲਾ ੧੫, ੭ : ੨	-	੧੦੫੯
ਹਉਮੈ ਮਾਇਆ ਮਹਾ ਬਿਖੁ ਖਾਇ ॥	ਗਉ ੩, ੩੨, ੩ : ੨	-	੧੬੧
ਹੰਉਮੈ ਮਾਇਆ ਮੈਲੁ ਹੈ ਮਾਇਆ ਮੈਲੁ ਭਰੀਜੈ ਰਾਮ ॥	ਵਡ ੩, ਛੰਤ ੫, ੨ : ੧	-	੫੭੦
ਹਉਮੈ ਮਾਇਆ ਮੈਲੁ ਕਮਾਇਆ ॥	ਮਾਰੂ ੩, ਸੋਲਾ ੩, ੧੫ : ੧	-	੧੦੪੬
ਹਉਮੈ ਮਾਇਆ ਮੋਹਣੀ ਦੂਜੈ ਲਗੈ ਜਾਇ ॥	ਬਿਲਾ ੪, ਵਾਰ ੧੦ ਸ, ੩, ੨ : ੧	-	੮੫੩
ਹਉਮੈ ਮਾਇਆ ਮੋਹਿ ਖੁਆਇਆ ਦੁਖੁ ਖਟੇ ਦੁਖ ਖਾਇ ॥	ਭੈਰ ੩, ੧੯, ੧ : ੧	-	੧੧੩੨
ਹਉਮੈ ਮਾਇਆ ਰੋਗਿ ਵਿਆਪੇ ਮਰਿ ਜਨਮਹਿ ਦੁਖੁ ਹੋਈ ਰਾਮ ॥	ਸੂਹੀ ੩, ਛੰਤ ੨, ੩ : ੨	-	੭੬੮
ਹਉਮੈ ਮਾਇਆ ਵਿਚੇ ਪਾਈ ॥	ਮਾਰੂ ੩, ਸੋਲਾ ੧, ੪ : ੧	-	੧੦੪੪
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥	ਸਿਰੀ ੪, ਵਾਰ ੧੧ ਸ, ੩, ੨ : ੩	-	੮੬
ਹਉਮੈ ਮਾਰਿ ਏਕ ਲਿਵ ਲਾਗੀ ਅੰਤਰਿ ਨਾਮੁ ਵਸਾਇਆ ॥	ਸਲੋ ੪, ੨੮ : ੩	-	੧੪੨੪
ਹਉਮੈ ਮਾਰਿ ਸਚਿ ਸਬਦਿ ਸਮਾਣੇ ਸਚਿ ਰਤੇ ਅਧਿਕਾਈ ॥	ਵਡ ੩, ਛੰਤ ੩, ੩ : ੫	-	੫੬੯
ਹਉਮੈ ਮਾਰਿ ਸਚਿ ਲਿਵ ਲਾਈ ॥	ਗਉ ੩, ਅਸ ੫, ੫ : ੨	-	੨੩੧
ਹਉਮੈ ਮਾਰਿ ਸਚਿ ਲਿਵ ਲਾਗੀ ॥	ਬਿਲਾ ੩, ਵਾ ੧, ੯ : ੨	-	੮੪੧
ਹਉਮੈ ਮਾਰਿ ਸਦ ਮੰਨਿ ਵਸਾਇਆ ਹਰਿ ਰਾਖਿਆ ਉਰਿ ਧਾਰਿ ॥	ਮਲਾ ੩, ੫, ੧ : ੨	-	੧੨੫੯
ਹਉਮੈ ਮਾਰਿ ਸਦਾ ਸੁਖੁ ਪਾਇਆ ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥	ਮਾਰੂ ੩, ਸੋਲਾ ੬, ੮ : ੩	-	੧੦੪੯
ਹਉਮੈ ਮਾਰਿ ਸਦਾ ਸੁਖੁ ਪਾਇਆ ਮਾਇਆ ਮੋਹੁ ਚੁਕਾਵਣਿਆ ॥	ਮਾਝ ੩, ਅਸ ੨, ੧ : ੩	-	੧੧੦
ਹਉਮੈ ਮਾਰਿ ਸਦਾ ਮਨੁ ਨਿਰਮਲੁ ਰਸਨਾ ਸੇਵਿ ਸੁਖਦਾਤਾ ਹੇ ॥	ਮਾਰੂ ੩, ਸੋਲਾ ੯, ੧੨ : ੩	-	੧੦੫੩
ਹਉਮੈ ਮਾਰਿ ਕਮਲੁ ਪਰਗਾਸਾ ॥	ਗਉ ੩, ੩੩, ੩ : ੨	-	੧੬੧
ਹਉਮੈ ਮਾਰਿ ਕਰਹੁ ਗੁਰ ਸੇਵਾ ਜਨ ਨਾਨਕ ਹਰਿ ਰੰਗਿ ਭੀਨਾ ਹੇ ॥	ਮਾਰੂ ੧, ਸੋਲਾ ੮, ੧੭ : ੩	-	੧੦੨੮
ਹਉਮੈ ਮਾਰਿ ਗੁਰ ਸਬਦਿ ਪਛਾਤਾ ॥	ਮਾਝ ੩, ਅਸ ੩, ੫ : ੨	-	੧੧੦
ਹਉਮੈ ਮਾਰਿ ਗੁਰ ਸਬਦਿ ਪਛਾਤਾ ॥	ਗਉ ੩, ੨੬, ੨ : ੩	-	੧੫੯
ਹਉਮੈ ਮਾਰਿ ਤ੍ਰਿਸਨਾ ਅਗਨਿ ਨਿਵਾਰੀ ਸਬਦੁ ਚੀਨਿ ਸੁਖੁ ਹੋਈ ਹੇ ॥	ਮਾਰੂ ੩, ਸੋਲਾ ੨, ੭ : ੩	-	੧੦੪੫
ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥	ਸੂਹੀ ੧, ੪, ੪ : ੧	-	੭੨੯
ਹਉਮੈ ਮਾਰਿ ਬਜਰ ਕਪਾਟ ਖੁਲਾਇਆ ॥	ਮਾਝ ੩, ਅਸ ੨੫, ੨ : ੧	-	੧੨੪
ਹਉਮੈ ਮਾਰਿ ਬੰਧਨ ਸਭ ਤੋੜੈ ਗੁਰਮੁਖਿ ਸਬਦਿ ਸੁਹਾਵਣਿਆ ॥	ਮਾਝ ੩, ਅਸ ੨੬, ੧ : ੩	-	੧੨੪
ਹਉਮੈ ਮਾਰਿ ਬੀਚਾਰਿ ਮਨ ਗੁਣ ਵਿਚਿ ਗੁਣੁ ਲੈ ਸਾਰਿ ॥	ਬਸੰ ੧, ੧, ੧*: ੨	-	੧੧੬੮
ਹਉਮੈ ਮਾਰਿ ਮਨਸਾ ਮਨਹਿ ਸਮਾਣੀ ਗੁਰ ਕੈ ਸਬਦਿ ਪਛਾਤਾ ॥	ਸੋਰ ੩, ਅਸ ੧, ੪ : ੩	-	੬੩੮

ਹਉਮੈ ਮਾਰਿ ਮੰਨਿ ਵਸਾਇਆ ॥	ਮਾਝ ੩, ਅਸ ੨, ੭ : ੧	-	੧੧੦
ਹਉਮੈ ਮਾਰਿ ਮਨੁ ਨਿਰਮਲਾ ਹਰਿ ਨਾਮੁ ਉਰਿ ਧਾਰੀ ॥	ਸੂਹੀ ੩, ਵਾਰ, ੮ : ੨	-	੭੮੮
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਸੁਚੇਇ ॥	ਬਿਲਾ ੪, ਵਾਰ ੪ ਸ, ੩, ੨ : ੩	-	੮੫੦
ਹਉਮੈ ਮਾਰਿ ਮਿਲਾਇਅਨੁ ਗੁਰ ਕੈ ਸਬਦਿ ਤਰੇ ॥	ਸਿਰੀ ੪, ਵਾਰ ੧੯ ਸ, ੩, ੨ : ੩	-	੯੦
ਹਉਮੈ ਮਾਰਿ ਮਿਲੇ ਸਾਚਾ ਚੋਲਾ ਰਾਮ ॥	ਤੁਖਾ ੧, ਛੰਤ ੩, ੪ : ੨	-	੧੧੧੧
ਹਉਮੈ ਮਾਰਿ ਮਿਲੇ ਪਗੁ ਧਾਰੇ ॥	ਧਨਾ ੧, ਅਸ ੧, ੫ : ੪	-	੬੮੫
ਹਉਮੈ ਮਾਰਿ ਮੁਈਏ ਤੂ ਚਲੁ ਗੁਰ ਕੈ ਭਾਏ ॥	ਵਡ ੩, ਛੰਤ ੧, ੪ : ੧	-	੫੬੯
ਹਉਮੈ ਮਾਰੇ ਸਬਦਿ ਨਿਵਾਰੇ ॥	ਮਾਰੂ ੩, ਸੋਲਾ ੨, ੧੪ : ੧	-	੧੦੪੫
ਹਉਮੈ ਮਾਰੇ ਸਬਦੇ ਜਾਗੈ ॥	ਆਸਾ ੧, ਅਸ ੭, ੭ : ੨	-	੪੧੫
ਹਉਮੈ ਮਾਰੇ ਗੁਰ ਸਬਦੇ ਪਾਏ ॥	ਗਉ ੧, ਅਸ ੧੬, ੬ : ੨	-	੨੨੮
ਹਉਮੈ ਮਾਰੇ ਕਰਣੀ ਸਾਰੁ ॥	ਗਉ ੧, ਅਸ ੬, ੭ : ੨	-	੨੨੩
ਹਉਮੈ ਮਾਰੇ ਤਾ ਦਰੁ ਸੂਝੈ ॥	ਬਿਲਾ ੩, ਵਾ ੨, ੨ : ੬	-	੮੪੨
ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥	ਮਾਰੂ ੫, ਵਾਰ, ੧੧ : ੫	-	੧੦੯੮
ਹਉਮੈ ਮੇਟਿ ਸਬਦਿ ਸੁਖੁ ਹੋਈ ॥	ਮਾਰੂ ੧, ਸੋਲਾ ੧੯, ੧੫ : ੧	-	੧੦੪੦
ਹਉਮੈ ਮੇਟਿ ਚਲੈ ਗੁਰ ਸਬਦਿ ਸਮਾਇ ॥	ਬਿਲਾ ੧, ੪, ੩ : ੪	-	੭੯੬
ਹਉਮੈ ਮੇਰਾ ਆਪੁ ਗਵਾਏ ॥	ਮਾਰੂ ੩, ਸੋਲਾ ੧੩, ੯ : ੨	-	੧੦੫੭
ਹਉਮੈ ਮੇਰਾ ਸਬਦੇ ਖੋਈ ॥	ਪ੍ਰਭਾ ੧, ਅਸ ੧, ੬ : ੩	-	੧੩੪੨
ਹਉਮੈ ਮੇਰਾ ਸਭੁ ਦੁਖੁ ਗਵਾਏ ॥	ਮਾਝ ੩, ਅਸ ੧੬, ੧ : ੨	-	੧੧੮
ਹਉਮੈ ਮੇਰਾ ਕਰਿ ਕਰਿ ਵਿਗੁਤੇ ਕਿਹੁ ਚਲੈ ਨ ਚਲਦਿਆ ਨਾਲਿ ॥	ਸੋਰ ੩, ੨, ੩ : ੧	-	੬੦੦
ਹਉਮੈ ਮੇਰਾ ਕਰਿ ਮੁਏ ਕਿਛੁ ਸਾਥਿ ਨ ਲਿਤਾ ॥	ਸੂਹੀ ੩, ਵਾਰ, ੫ : ੨	-	੭੮੭
ਹਉਮੈ ਮੇਰਾ ਛਡਿ ਤੂ ਤਾ ਸਚਿ ਰਹੈ ਸਮਾਇ ॥	ਸੂਹੀ ੩, ਅਸ ੩, ੨੩ : ੨	-	੭੫੬
ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥	ਆਸਾ ੩, ਅਸ ੩੯, ੨ : ੧	-	੪੨੯
ਹਉਮੈ ਮੇਰਾ ਠਾਕਿ ਰਹਾਇਆ ॥	ਮਾਝ ੩, ਅਸ ੨, ੬ : ੨	-	੧੧੦
ਹਉਮੈ ਮੇਰਾ ਠਾਕਿ ਰਹਾਏ ॥	ਮਾਰੂ ੩, ਸੋਲਾ ੯, ੧੦ : ੨	-	੧੦੫੨
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥	ਮਾਰੂ ੩, ਸੋਲਾ ੨੩, ੧੨ : ੩	-	੧੦੬੭
ਹਉਮੈ ਮੇਰਾ ਦੂਜਾ ਭਾਇਆ ॥	ਮਾਰੂ ੩, ਸੋਲਾ ੭, ੧੪ : ੧	-	੧੦੫੧
ਹਉਮੈ ਮੇਰਾ ਪਸਰਿਆ ਪਾਸਾਰਾ ॥	ਮਾਰੂ ੩, ਸੋਲਾ ੨, ੩ : ੨	-	੧੦੪੫
ਹਉਮੈ ਮੇਰਾ ਭਰਮੈ ਸੰਸਾਰੁ ॥	ਬਿਲਾ ੩, ਵਾ ੧, ੮ : ੨	-	੮੪੧
ਹਉਮੈ ਮੇਰਾ ਮਰੀ ਮਰੁ ਮਰਿ ਜੰਮੈ ਵਾਰੋ ਵਾਰ ॥	ਮਾਰੂ ੧, ਅਸ ੧, ੪ : ੧	-	੧੦੦੯
ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥	ਸਿਰੀ ੩, ੫੫, ੩ : ੩	-	੩੫
ਹਉਮੈ ਮੇਰਾ ਵਡ ਰੋਗੁ ਹੈ ਵਿਚਹੁ ਠਾਕਿ ਰਹਾਇ ॥	ਸੂਹੀ ੩, ਅਸ ੩, ੨੧ : ੨	-	੭੫੬
ਹਉਮੈ ਮੈਲਾ ਇਹੁ ਸੰਸਾਰਾ ॥	ਗਉ ੩, ਅਸ ੩, ੩ : ੧	-	੨੩੦
ਹਉਮੈ ਮੈਲਾ ਜਗੁ ਫਿਰੈ ਮਰਿ ਜੰਮੈ ਵਾਰੋ ਵਾਰ ॥	ਸੂਹੀ ੩, ਅਸ ੩, ੧੯ : ੧	-	੭੫੬
ਹਉਮੈ ਮੈਲੁ ਸਬਦਿ ਜਲਾਏ ॥	ਮਾਰੂ ੩, ਸੋਲਾ ੨੩, ੭ : ੨	-	੧੦੬੭
ਹਉਮੈ ਮੈਲੁ ਸਭ ਉਤਰੀ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਹਰਿ ਸਰਿ ਨਾਤੇ ਰਾਮ ॥	ਬਿਹਾ ੪, ੩, ੪ : ੩	-	੫੩੯
ਹਉਮੈ ਮੈਲੁ ਗੁਰ ਸਬਦੇ ਧੋਵੈ ॥	ਮਾਝ ੩, ਅਸ ੨੦, ੪ : ੨	-	੧੨੧
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥	ਵਡ ੪, ਵਾਰ ੨੧ ਸ, ੩, ੧ : ੩	-	੫੯੪
ਹਉਮੈ ਮੈਲੁ ਬਿਖੁ ਉਤਰੈ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥	ਗਉ ੪, ਵਾਰ ੧ ਸ, ੪, ੨ : ੩	-	੩੦੦
ਹਉਮੈ ਮੈਲੁ ਲਾਗੀ ਗੁਰ ਸਬਦੀ ਖੋਵੈ ॥	ਮਾਝ ੩, ਅਸ ੨੪, ੧ : ੨	-	੧੨੩
ਹਉਮੈ ਮੋਹ ਭਰਮ ਭੈ ਭਾਰ ॥	ਗਉ ੫, ਸੁਖ ੨੧, ੭ : ੬	-	੨੯੨
ਹਉਮੈ ਮੋਹੁ ਉਪਜੈ ਸੰਸਾਰਾ ॥	ਮਾਰੂ ੩, ਸੋਲਾ ੧੪, ੬ : ੧	-	੧੦੫੭
ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥	ਧਨਾ ੫, ੪, ੩ : ੨	-	੬੭੧
ਹਉਮੈ ਰੋਗਿ ਸਭੁ ਜਗਤੁ ਬਿਆਪਿਆ ਤਿਨ ਕਉ ਜਨਮ ਮਰਣ ਦੁਖੁ ਭਾਰੀ ॥	ਸੂਹੀ ੪, ੧੪, ੩ : ੧	-	੭੩੫
ਹਉਮੈ ਰੋਗਿ ਜਾ ਕਾ ਮਨੁ ਬਿਆਪਿਤ ਓਹੁ ਜਨਮਿ ਮਰੈ ਬਿਲਲਾਤੀ ॥	ਸੋਰ ੫, ੬, ੨ : ੨	-	੬੧੦
ਹਉਮੈ ਰੋਗੀ ਜਗਤੁ ਉਪਾਇਆ ਬਿਨੁ ਸਬਦੈ ਰੋਗੁ ਨ ਜਾਈ ॥	ਭੈਰ ੩, ੧੧, ੧*: ੨	-	੧੧੩੦
ਹਉਮੈ ਰੋਗੁ ਕਠਿਨ ਤਨਿ ਪੀਰਾ ॥	ਬਸੰ ੩, ੨, ੩ : ੨	-	੧੧੭੨

ਹਉਮੈ ਰੋਗੁ ਕਮਾਵਣਾ ਅਤਿ ਦੀਰਘੁ ਬਹੁ ਸੁਆਉ ॥	ਬਿਲਾ ੪, ਵਾਰ ੩ ਸ, ੩, ੨ : ੨	-	੮੫੦
ਹਉਮੈ ਰੋਗੁ ਗਇਆ ਸੁਖੁ ਪਾਇਆ ਹਰਿ ਸਹਜਿ ਸਮਾਧਿ ਲਗਾਈਐ ॥	ਬਸੰ ੪, ੬, ੧*: ੨	-	੧੧੭੯
ਹਉਮੈ ਰੋਗੁ ਗਇਆ ਸੁਖੁ ਪਾਇਆ ਧਨੁ ਧੰਨੁ ਗੁਰੂ ਹਰਿ ਰਾਇਆ ॥	ਗਉ ੪, ੬੩, ੧ : ੨	-	੧੭੨
ਹਉਮੈ ਰੋਗੁ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ ॥	ਸਿਰੀ ੪, ਛੰਤ ੧, ੨ : ੪	-	੭੮
ਹਉਮੈ ਰੋਗੁ ਗਇਆ ਦੁਖੁ ਲਾਥਾ ਹਰਿ ਸਹਜਿ ਸਮਾਧਿ ਲਗਾਈ ॥	ਵਡ ੪, ਛੰਤ ੧, ੨ : ੪	-	੫੭੨
ਹਉਮੈ ਰੋਗੁ ਗਇਆ ਭਉ ਭਾਗਾ ਸਹਜੇ ਸਹਜਿ ਮਿਲਾਇਆ ॥	ਸੂਹੀ ੪, ਛੰਤ ੧, ੧ : ੪	-	੭੭੩
ਹਉਮੈ ਰੋਗੁ ਗਵਾਈਐ ਸਬਦਿ ਸਚੈ ਸਚੁ ਭਾਖੁ ॥	ਸਿਰੀ ੧, ਅਸ ੧੩, ੮ : ੩	-	੬੨
ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ ॥	ਸਿਰੀ ੫, ੮੫, ੨ : ੩	-	੪੭
ਹਉਮੈ ਰੋਗੁ ਮਹਾ ਦੁਖੁ ਲਾਗਾ ਗੁਰਮਤਿ ਲੇਵਹੁ ਰੋਗੁ ਗਇਆ ॥	ਰਾਮ ੧, ਅਸ ੭, ੬ : ੨	-	੯੦੬
ਹਉਮੈ ਰੋਗੁ ਮਾਨੁਖ ਕਉ ਦੀਨਾ ॥	ਭੈਰ ੫, ੨੦, ੧ : ੧	-	੧੧੪੦
ਹਉਮੈ ਰੋਗੁ ਵਡਾ ਸੰਸਾਰਿ ॥	ਮਲਾ ੩, ਅਸ ੩, ੮ : ੨	-	੧੨੭੮
ਹਉ ਮੈਲਾ ਮਲੁ ਕਬਹੁ ਨ ਧੋਵੈ ॥	ਗਉ ੫, ਸੁਖ ੨, ੩ : ੭	-	੨੬੪
ਹਉਮੈ ਲੋਭ ਲਹਰਿ ਲਬ ਥਾਕੇ ਪਾਏ ਦੀਨ ਦਇਆਲਾ ॥	ਆਸਾ ੧, ਛੰਤ ੨, ੩ : ੫	-	੪੩੭
ਹਉਮੈ ਵਡਾ ਗੁਬਾਰੁ ਹੈ ਹਉਮੈ ਵਿਚਿ ਬੁਝਿ ਨ ਸਕੈ ਕੋਇ ॥	ਵਡ ੩, ੯, ੨ : ੨	-	੫੬੦
ਹਉਮੈ ਵਡਾ ਰੋਗੁ ਹੈ ਸਿਰਿ ਮਾਰੇ ਜਮਕਾਲਿ ॥	ਮਲਾ ੩, ੩, ੨ : ੨	-	੧੨੫੮
ਹਉਮੈ ਵਡਾ ਰੋਗੁ ਹੈ ਭਾਇ ਦੂਜੈ ਕਰਮ ਕਮਾਇ ॥	ਵਡ ੪, ਵਾਰ ੯ ਸ, ੩, ੨ : ੩	-	੫੮੯
ਹੰਉਮੈ ਵਡਾਂ ਰੋਗੁ ਹੈ ਮਰਿ ਜੰਮੈ ਆਵੈ ਜਾਇ ॥	ਵਡ ੪, ਵਾਰ ੧੬ ਸ, ੩, ੨ : ੨	-	੫੯੨
ਹਉਮੈ ਵਿਚਹੁ ਸਬਦਿ ਜਲਾਏ ॥	ਪ੍ਰਭਾ ੧, ਅਸ ੨, ੪ : ੨	-	੧੩੪੨
ਹਉਮੈ ਵਿਚਹੁ ਠਾਕਿ ਰਹਾਏ ॥	ਧਨਾ ੩, ੫, ੩ : ੪	-	੬੬੫
ਹਉਮੈ ਵਿਚਹੁ ਤਜੇ ਵਿਕਾਰ ॥	ਗਉ ੩, ੨੫, ੩ : ੪	-	੧੫੯
ਹਉਮੈ ਵਿਚਹੁ ਤਜੈ ਵਿਕਾਰ ॥	ਧਨਾ ੩, ੬, ੩ : ੪	-	੬੬੫
ਹਉਮੈ ਵਿਚਹੁ ਦੂਰਿ ਕਰਿ ਸਚੁ ਮੰਨਿ ਵਸਾਏ ॥	ਸੂਹੀ ੩, ਵਾਰ, ੧੭ : ੨	-	੭੯੧
ਹਉਮੈ ਵਿਚਹੁ ਮੋਹੁ ਚੁਕਾਇਆ ॥	ਮਾਰੂ ੩, ਸੋਲਾ ੧੫, ੧੪ : ੨	-	੧੦੫੯
ਹਉਮੈ ਵਿਚਿ ਸਦ ਜਲੈ ਸਰੀਰਾ ॥	ਮਾਰੂ ੩, ਸੋਲਾ ੨੪, ੩ : ੧	-	੧੦੬੮
ਹਉਮੈ ਵਿਚਿ ਸਭ ਕਾਰ ਕਮਾਹਿ ॥	ਧਨਾ ੩, ੮, ੨ : ੨	-	੬੬੬
ਹਉਮੈ ਵਿਚਿ ਸਭਿ ਪੜਿ ਥਕੇ ਦੂਜੈ ਭਾਇ ਖੁਆਰੁ ॥	ਸੋਰ ੪, ਵਾਰ ੨੧ ਸ, ੩, ੧ : ੨	-	੬੫੦
ਹਉਮੈ ਵਿਚਿ ਸਭੁ ਜਗੁ ਬਉਰਾਨਾ ॥	ਗਉ ੩, ੨੬, ੧ : ੧	-	੧੫੯
ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ ॥	ਵਡ ੩, ੯, ੧ : ੨	-	੫੬੦
ਹਉਮੈ ਵਿਚਿ ਗਾਵਹਿ ਬਿਰਥਾ ਜਾਇ ॥	ਗਉ ੩, ੨੪, ੧ : ੨	-	੧੫੮
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥	ਬਿਹਾ ੪, ਵਾਰ ੧੯ ਸ, ੩, ੧ : ੧	-	੫੫੫
ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ ॥	ਰਾਮ ੧, ਸਿਗੋ, ੬੮ : ੨	-	੯੪੬
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥	ਸਿਰੀ ੩, ੫੨, ੩ : ੧	-	੩੩
ਹਉਮੈ ਵਿਚਿ ਜਾਗ੍ਰਣੁ ਨ ਹੋਵਈ ਹਰਿ ਭਗਤਿ ਨ ਪਵਈ ਥਾਇ ॥	ਪ੍ਰਭਾ ੩, ਅਸ ੨, ੪ : ੧	-	੧੩੪੭
ਹਉਮੈ ਵਿਚਿ ਜੀਉ ਬੰਧੁ ਹੈ ਨਾਮੁ ਨ ਵਸੈ ਮਨਿ ਆਇ ॥	ਵਡ ੩, ੯, ੩ : ੨	-	੫੬੦
ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥	ਧਨਾ ੩, ੩, ੨ : ੩	-	੬੬੪
ਹਉਮੈ ਵਿਚਿ ਭਗਤਿ ਨ ਹੋਵਈ ਹੁਕਮੁ ਨ ਬੁਝਿਆ ਜਾਇ ॥	ਵਡ ੩, ੯, ੩ : ੧	-	੫੬੦
ਹਉ ਰਹਿ ਨ ਸਕਉ ਬਿਨੁ ਦੇਖੇ ਮੇਰੇ ਪ੍ਰੀਤਮ ਮੈ ਅੰਤਰਿ ਬਿਰਹੁ ਹਰਿ ਲਾਈਆ ਜੀਉ ॥	ਗਉ ੪, ੬੭, ੩ : ੨	-	੧੭੪
ਹਉ ਰਹਿ ਨ ਸਕਾ ਬਿਨੁ ਦੇਖੇ ਪ੍ਰੀਤਮਾ ਮੈ ਨੀਰੁ ਵਹੇ ਵਹਿ ਚਲੈ ਜੀਉ ॥	ਮਾਝ ੪, ੧, ੩ : ੩	-	੯੪
ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥	ਮਾਝ ੪, ੧, ੪ : ੨	-	੯੪
ਹਉ ਰਹਿ ਨ ਸਕਾ ਬਿਨੁ ਨਾਮ ਵਖਾਣੇ ॥	ਮਾਝ ੪, ੩, ੩ : ੨	-	੯੫
ਹਉ ਰੋਗੁ ਬਿਆਪੈ ਚੁਕੈ ਨ ਭੰਗਾ ॥	ਕਾਨ ੫, ੩੬, ੨ : ੨	-	੧੩੦੫
ਹਉ ਵੰਞਾ ਕੁਰਬਾਣੁ ਸਾਈ ਆਪਣੇ ॥	ਆਸਾ ੫, ੧੦੫, ੧*: ੧	-	੩੯੭
ਹਉ ਵਾਰਿਆ ਅਪਣੇ ਗੁਰੂ ਕਉ ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥	ਸੋਰ ੪, ਵਾਰ, ੨੪ : ੫	-	੬੫੨
ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥	ਵਡ ੫, ੯, ੪ : ੪	-	੫੬੪
ਹਉ ਵਾਰਿਆ ਤਿਨ ਕਉ ਸਦਾ ਸਦਾ ਜਿਨਾ ਸਤਿਗੁਰੁ ਮੇਰਾ ਪਿਆਰਾ ਦੇਖਿਆ ॥	ਕਾਨ ੪, ਵਾਰ, ੯ : ੧	-	੧੩੧੬

ਹਉ ਵਾਰਿ ਵਾਰਿ ਜਾਉ ਗੁਰ ਗੋਪਾਲ ॥	ਨਟ ੫, ੯, ੧*: ੧	-	੯੮੦
ਹਉ ਵਾਰੀਆ ਹਰਿ ਵਾਰੀਆ ॥	ਗਉ ੫, ਅਸ ੧੨, ੧*: ੧	-	੨੪੦
ਹਉ ਵਾਰੀ ਹਉ ਵਾਰਣੈ ਕੁਰਬਾਣੁ ਤੇਰੇ ਨਾਵ ਨੋ ॥	ਸਿਰੀ ੧, ਅਸ ੨੮, ੧*: ੧	-	੭੧
ਹਉ ਵਾਰੀ ਹਉ ਵਾਰਣੈ ਭਾਈ ਸਤਿਗੁਰ ਕਉ ਸਦ ਬਲਿਹਾਰੈ ਜਾਉ ॥	ਸੋਰ ੩, ਅਸ ੨, ੪ : ੧	-	੬੩੮
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ॥	ਵਡ ੪, ਛੰਤ ੨, ੩ : ੬	-	੫੭੩
ਹੰਉ ਵਾਰੀ ਹੰਉ ਵਾਰੀ ਗੁਰਸਿਖ ਮੀਤ ਪਿਆਰੇ ਰਾਮ ॥	ਵਡ ੪, ਛੰਤ ੨, ੩ : ੧	-	੫੭੩
ਹਉ ਵਾਰੀ ਘੁੰਮਾ ਜਾਵਦਾ ॥	ਸਿਰੀ ੫, ਅਸ ੨੯, ੬ : ੧	-	੭੩
ਹਉ ਵਾਰੀ ਜਾਉ ਜਿਤੁ ਸੋਹਿਲੈ ਸਦਾ ਸੁਖੁ ਹੋਇ ॥	ਗਉ ੧, ੨੦, ੧*: ੨	-	੧੫੭
ਹਉ ਵਾਰੀ ਜਿਤੁ ਸੋਹਿਲੈ ਸਦਾ ਸੁਖੁ ਹੋਇ ॥	ਗਉ ੧, ਸੋਹ ੧, ੧*: ੨	-	੧੨
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਨਾਮੁ ਮੰਨਿ ਵਸਾਵਣਿਆ ॥	ਮਾਝ ੩, ਅਸ ੨੫, ੧*: ੧	-	੧੨੪
ਹਉ ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮੰਨਿ ਵਸਾਵਣਿਆ ॥	ਮਾਝ ੩, ਅਸ ੧੬, ੧*: ੧	-	੧੧੮
ਹਉ ਵਾਰੀ ਜੀਉ ਵਾਰੀ ਆਪਿ ਭਗਤਿ ਕਰਨਿ ਅਵਰਾ ਭਗਤਿ ਕਰਾਵਣਿਆ ॥	ਮਾਝ ੩, ਅਸ ੨੪, ੧*: ੧	-	੧੨੩
ਹਉ ਵਾਰੀ ਜੀਉ ਵਾਰੀ ਆਪੁ ਨਿਵਾਰਣਿਆ ॥	ਮਾਝ ੩, ਅਸ ੧੫, ੧*: ੧	-	੧੧੮
ਹਉ ਵਾਰੀ ਜੀਉ ਵਾਰੀ ਇਕਸੁ ਸਿਉ ਚਿਤੁ ਲਾਵਣਿਆ ॥	ਮਾਝ ੩, ਅਸ ੪, ੧*: ੧	-	੧੧੧
ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥	ਮਾਝ ੩, ਅਸ ੧੩, ੧*: ੧	-	੧੧੬
ਹਉ ਵਾਰੀ ਜੀਉ ਵਾਰੀ ਸਚੁ ਸੰਗਤਿ ਮੇਲਿ ਮਿਲਾਵਣਿਆ ॥	ਮਾਝ ੩, ਅਸ ੧੦, ੧*: ੧	-	੧੧੪
ਹਉ ਵਾਰੀ ਜੀਉ ਵਾਰੀ ਸਚੁ ਸਚਾ ਹਿਰਦੈ ਵਸਾਵਣਿਆ ॥	ਮਾਝ ੩, ਅਸ ੨੯, ੧*: ੧	-	੧੨੬
ਹਉ ਵਾਰੀ ਜੀਉ ਵਾਰੀ ਸਚੁ ਸਾਲਾਹਣਿਆ ॥	ਮਾਝ ੩, ਅਸ ੧੮, ੧*: ੧	-	੧੧੯
ਹਉ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ॥	ਮਾਝ ੩, ਅਸ.੨, ੧*: ੧	-	੧੧੦
ਹਉ ਵਾਰੀ ਜੀਉ ਵਾਰੀ ਸਬਦਿ ਸੁਹਾਵਣਿਆ ॥	ਮਾਝ ੧, ਅਸ ੧, ੧*: ੧	-	੧੦੯
ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥	ਮਾਝ ੩, ਅਸ ੨੨, ੧*: ੧	-	੧੨੨
ਹਉ ਵਾਰੀ ਜੀਉ ਵਾਰੀ ਸੁਖਦਾਤਾ ਮੰਨਿ ਵਸਾਵਣਿਆ ॥	ਮਾਝ ੩, ਅਸ ੨੦, ੧*: ੧	-	੧੨੧
ਹਉ ਵਾਰੀ ਜੀਉ ਵਾਰੀ ਹਉਮੈ ਮਾਰਿ ਮਿਲਾਵਣਿਆ ॥	ਮਾਝ ੩, ਅਸ ੩੧, ੧*: ੧	-	੧੨੮
ਹਉ ਵਾਰੀ ਜੀਉ ਵਾਰੀ ਹਰਿ ਸਚੇ ਕੇ ਗੁਣ ਗਾਵਣਿਆ ॥	ਮਾਝ ੩, ਅਸ ੨੭, ੧*: ੧	-	੧੨੫
ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥	ਮਾਝ ੩, ਅਸ ੧੨, ੧*: ੧	-	੧੧੬
ਹਉ ਵਾਰੀ ਜੀਉ ਵਾਰੀ ਹਰਿ ਹਰਿ ਨਾਮਿ ਸੁਹਾਵਣਿਆ ॥	ਮਾਝ ੩, ਅਸ ੨੬, ੧*: ੧	-	੧੨੪
ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮੁ ਮੰਨਿ ਵਸਾਵਣਿਆ ॥	ਮਾਝ ੩, ਅਸ ੩, ੧*: ੧	-	੧੧੦
ਹਉ ਵਾਰੀ ਜੀਉ ਵਾਰੀ ਹਰਿ ਕੈ ਨਾਇ ਸੋਭਾ ਪਾਵਣਿਆ ॥	ਮਾਝ ੩, ਅਸ ੫, ੧*: ੧	-	੧੧੧
ਹਉ ਵਾਰੀ ਜੀਉ ਵਾਰੀ ਹਰਿ ਗੁਣ ਅਨਦਿਨੁ ਗਾਵਣਿਆ ॥	ਮਾਝ ੩, ਅਸ ੧੧, ੧*: ੧	-	੧੧੫
ਹਉ ਵਾਰੀ ਜੀਉ ਵਾਰੀ ਹਰਿ ਰਸੁ ਚਖਿ ਸਾਦੁ ਪਾਵਣਿਆ ॥	ਮਾਝ ੩, ਅਸ ੩੨, ੧*: ੧	-	੧੨੮
ਹਉ ਵਾਰੀ ਜੀਉ ਵਾਰੀ ਕਲਿ ਮਹਿ ਨਾਮੁ ਸੁਣਾਵਣਿਆ ॥	ਮਾਝ ੫, ਅਸ ੩੫, ੧*: ੧	-	੧੩੦
ਹਉ ਵਾਰੀ ਜੀਉ ਵਾਰੀ ਗੁਰ ਸਬਦੁ ਮੰਨਿ ਵਸਾਵਣਿਆ ॥	ਮਾਝ ੩, ਅਸ ੭, ੧*: ੧	-	੧੧੩
ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮੰਨਿ ਵਸਾਵਣਿਆ ॥	ਮਾਝ ੩, ਅਸ ੬, ੧*: ੧	-	੧੧੨
ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤੁ ਲਾਵਣਿਆ ॥	ਮਾਝ ੩, ਅਸ ੮, ੧*: ੧	-	੧੧੩
ਹਉ ਵਾਰੀ ਜੀਉ ਵਾਰੀ ਗੁਰਮੁਖਿ ਅੰਮ੍ਰਿਤੁ ਪੀਆਵਣਿਆ ॥	ਮਾਝ ੩, ਅਸ ੧੭, ੧*: ੧	-	੧੧੯
ਹਉ ਵਾਰੀ ਜੀਉ ਵਾਰੀ ਗੁਰਮੁਖਿ ਮਨਿ ਤਨਿ ਭਾਵਣਿਆ ॥	ਮਾਝ ੫, ਅਸ ੩੭, ੧*: ੧	-	੧੩੧
ਹਉ ਵਾਰੀ ਜੀਉ ਵਾਰੀ ਗੁਰੁ ਪੂਰਾ ਮੰਨਿ ਵਸਾਵਣਿਆ ॥	ਮਾਝ ੩, ਅਸ ੧੪, ੧*: ੧	-	੧੧੭
ਹਉ ਵਾਰੀ ਜੀਉ ਵਾਰੀ ਗੋਬਿੰਦ ਗੁਣ ਗਾਵਣਿਆ ॥	ਮਾਝ ੩, ਅਸ ੨੧, ੧*: ੧	-	੧੨੧
ਹਉ ਵਾਰੀ ਜੀਉ ਵਾਰੀ ਜਗਜੀਵਨੁ ਮੰਨਿ ਵਸਾਵਣਿਆ ॥	ਮਾਝ ੩, ਅਸ ੨੮, ੧*: ੧	-	੧੨੬
ਹਉ ਵਾਰੀ ਜੀਉ ਵਾਰੀ ਨਾਮੁ ਸੁਣਿ ਮੰਨਿ ਵਸਾਵਣਿਆ ॥	ਮਾਝ ੩, ਅਸ ੨੩, ੧*: ੧	-	੧੨੩
ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮੁ ਧਿਆਵਣਿਆ ॥	ਮਾਝ ੪, ਅਸ ੩੪, ੧*: ੧	-	੧੨੯
ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ ॥	ਮਾਝ ੩, ਅਸ ੯, ੧*: ੧	-	੧੧੪
ਹਉ ਵਾਰੀ ਜੀਉ ਵਾਰੀ ਪੜਿ ਬੁਝਿ ਮੰਨਿ ਵਸਾਵਣਿਆ ॥	ਮਾਝ ੩, ਅਸ ੩੦, ੧*: ੧	-	੧੨੭
ਹਉ ਵਾਰੀ ਜੀਉ ਵਾਰੀ ਮਾਇਆ ਮੋਹੁ ਸਬਦਿ ਜਲਾਵਣਿਆ ॥	ਮਾਝ ੩, ਅਸ ੩੩, ੧*: ੧	-	੧੨੯
ਹਉ ਵਾਰੀ ਜੀਉ ਵਾਰੀ ਰਾਮ ਨਾਮੁ ਮੰਨਿ ਵਸਾਵਣਿਆ ॥	ਮਾਝ ੩, ਅਸ ੧੯, ੧*: ੧	-	੧੨੦
ਹਉ ਵਾਰੀ ਮੁਖੁ ਫੇਰਿ ਪਿਆਰੇ ॥	ਆਸਾ ਕਬ, ੩੫, ੧*: ੧	-	੪੮੪
ਹਉ ਵਾਰੀ ਵੰਞਾ ਘੋਲੀ ਵੰਞਾ ਤਉ ਸਾਹਿਬ ਕੇ ਨਾਵੈ ॥	ਵਡ ੧, ੧, ੧*: ੧	-	੫੫੭

ਹਉ ਵਾਰੀ ਵੰਞਾ ਘੋਲੀ ਵੰਞਾ ਤੂ ਪਰਬਤੁ ਮੇਰਾ ਓਲ੍ਹਾ ਰਾਮ ॥	ਸੂਹੀ ੫, ਛੰਤ ੪, ੪ : ੧	-	੭੭੯
ਹਉ ਵਿਚਿ ਆਇਆ ਹਉ ਵਿਚਿ ਗਇਆ ॥	ਆਸਾ ੧, ਵਾਰ ੭ ਸ, ੧, ੧ : ੧	-	੪੬੬
ਹਉ ਵਿਚਿ ਸਚਿਆਰੁ ਕੂੜਿਆਰੁ ॥	ਆਸਾ ੧, ਵਾਰ ੭ ਸ, ੧, ੧ : ੫	-	੪੬੬
ਹਉ ਵਿਚਿ ਹਸੈ ਹਉ ਵਿਚਿ ਰੋਵੈ ॥	ਆਸਾ ੧, ਵਾਰ ੭ ਸ, ੧, ੧ : ੮	-	੪੬੬
ਹਉ ਵਿਚਿ ਖਟਿਆ ਹਉ ਵਿਚਿ ਗਇਆ ॥	ਆਸਾ ੧, ਵਾਰ ੭ ਸ, ੧, ੧ : ੪	-	੪੬੬
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥	ਆਸਾ ੧, ਵਾਰ ੭ ਸ, ੧, ੧ : ੨	-	੪੬੬
ਹਉ ਵਿਚਿ ਜਾਤੀ ਜਿਨਸੀ ਖੋਵੈ ॥	ਆਸਾ ੧, ਵਾਰ ੭ ਸ, ੧, ੧ : ੧੦	-	੪੬੬
ਹਉ ਵਿਚਿ ਦਿਤਾ ਹਉ ਵਿਚਿ ਲਇਆ ॥	ਆਸਾ ੧, ਵਾਰ ੭ ਸ, ੧, ੧ : ੩	-	੪੬੬
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥	ਆਸਾ ੧, ਵਾਰ ੭ ਸ, ੧, ੧ : ੭	-	੪੬੬
ਹਉ ਵਿਚਿ ਪਾਪ ਪੁੰਨ ਵੀਚਾਰੁ ॥	ਆਸਾ ੧, ਵਾਰ ੭ ਸ, ੧, ੧ : ੬	-	੪੬੬
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥	ਆਸਾ ੧, ਵਾਰ ੭ ਸ, ੧, ੧ : ੯	-	੪੬੬
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥	ਆਸਾ ੧, ਵਾਰ ੭ ਸ, ੧, ੧ : ੧੩	-	੪੬੬
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥	ਆਸਾ ੧, ਵਾਰ ੭ ਸ, ੧, ੧ : ੧੧	-	੪੬੬
ਹਉ ਵੇਖਿ ਵੇਖਿ ਗੁਰੂ ਵਿਗਸਿਆ ਗੁਰ ਸਤਿਗੁਰ ਦੇਹਾ ॥	ਤਿਲੰ ੪, ਅਸ ੨, ੧੭ : ੨	-	੭੨੬
ਹੰਸ ਸਿ ਹੰਸਾ ਬਗ ਸਿ ਬਗਾ ਘਟ ਘਟ ਕਰੇ ਬੀਚਾਰੁ ਜੀਉ ॥	ਆਸਾ ੧, ਛੰਤ ੪, ੧ : ੫	-	੪੩੮
ਹੰਸ ਹੰਸਾ ਬਗ ਬਗਾ ਲਹੈ ਮਨ ਕੀ ਜਾਲਾ ॥	ਵਡ ੧, ਛੰਤ ੨, ੭ : ੬	-	੫੬੭
ਹਸਤ ਅਲੰਬਨੁ ਦੇਹੁ ਪ੍ਰਭ ਗਰਤਹੁ ਉਧਰੁ ਗੋਪਾਲ ॥	ਗਉ ੫, ੧੧੬*, ੨ : ੧	-	੨੦੩
ਹਸਤ ਹਮਰੇ ਸੰਤ ਟਹਲ ॥	ਮਾਲੀ ੫, ੪, ੧ : ੩	-	੯੮੭
ਹਸਤ ਕਮਲ ਲੜਿ ਲੀਨੋ ਲਾਇ ॥	ਰਾਮ ੫, ੫੨, ੪ : ੩	-	੮੯੯
ਹਸਤ ਕਮਾਵਨ ਬਾਸਨ ਰਸਨਾ ॥	ਰਾਮ ੫, ਅਸ ੨, ੫ : ੨	-	੯੧੩
ਹਸਤ ਖੇਲਤ ਤੇਰੇ ਦੇਹੁਰੇ ਆਇਆ ॥	ਭੈਰ ਨਾਮ, ੬, ੧ : ੧	-	੧੧੬੪
ਹਸਤ ਚਰਨ ਸੰਤ ਟਹਲ ਕਮਾਈਐ ॥	ਗਉ ੫, ਥਿਤੀ, ੧੦ : ੭	-	੨੯੯
ਹਸਤ ਦੇਇ ਪ੍ਰਤਿਪਾਲਦਾ ਭਰਣ ਪੋਖਣੁ ਕਰਣਾ ॥	ਗਉ ੫, ਵਾਰ, ੨੦ : ੩	-	੩੨੩
ਹਸਤ ਪਾਵ ਝਰੇ ਖਿਨ ਭੀਤਰਿ ਅਗਨਿ ਸੰਗਿ ਲੈ ਜਾਰਿਓ ॥	ਮਾਰੂ ੫, ੮, ੧ : ੨	-	੧੦੦੦
ਹਸਤ ਪੁਨੀਤ ਹੋਹਿ ਤਤਕਾਲ ॥	ਗਉ ੫, ੯੭, ੧ : ੧	-	੧੯੫
ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥	ਰਾਮ ਨਾਮ, ੧, ੨ : ੨	-	੯੭੨
ਹਸਤਿ ਘੋੜੇ ਜੋੜੇ ਮਨਿ ਭਾਨੀ ॥	ਆਸਾ ੫, ੮੬, ੩ : ੨	-	੩੯੨
ਹਸਤਿ ਨ ਤੋਰੈ ਧਰੈ ਧਿਆਨੁ ॥	ਗੋਂਡ ਕਬ, ੪, ੨ : ੩	-	੮੭੦
ਹਸਤਿ ਭਾਗਿ ਕੈ ਚੀਸਾ ਮਾਰੈ ॥	ਗੋਂਡ ਕਬ, ੪, ੧ : ੩	-	੮੭੦
ਹਸਤਿ ਰਥ ਅਸ੍ਵ ਪਵਨ ਤੇਜ ਧਣੀ ਭੂਮਨ ਚਤੁਰਾਂਗਾ ॥	ਜੈਤ ੫, ੧, ੩ : ੧	-	੭੦੦
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥	ਸੋਰ ੪, ਵਾਰ ੧੪ ਸ, ੩, ੧ : ੧	-	੬੪੭
ਹਸਤੀ ਕ੍ਰੋਪਿ ਮੂੰਡ ਮਹਿ ਮਾਰਿਓ ॥	ਗੋਂਡ ਕਬ, ੪, ੧ : ੨	-	੮੭੦
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥	ਆਸਾ ੫, ਛੰਤ ੧੧, ੩ : ੨	-	੪੬੦
ਹਸਤੀ ਘੋੜੇ ਦੇਖਿ ਵਿਗਾਸਾ ॥	ਗਉ ੫, ੭੧, ੨ : ੧	-	੧੭੬
ਹਸਤੀ ਘੋੜੇ ਪਾਖਰੇ ਲਸਕਰ ਲਖ ਅਪਾਰ ॥	ਸਿਰੀ ੧, ਅਸ ੧੬, ੩ : ੨	-	੬੩
ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥	ਮਾਰੂ ਕਬ, ੯, ੧ : ੧	-	੧੧੦੫
ਹਸਤੀ ਰਥ ਅਸੁ ਅਸਵਾਰੀ ॥	ਧਨਾ ੫, ੫੬, ੩ : ੧	-	੬੮੪
ਹਸਤੋ ਜਾਇ ਸੁ ਰੋਵਤੁ ਆਵੈ ਰੋਵਤੁ ਜਾਇ ਸੁ ਹਸੈ ॥	ਸਾਰ ਕਬ, ੨, ੧ : ੧	-	੧੨੫੨
ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ ॥	ਗੂਜ ੫, ਵਾਰ ੧੬ ਸ, ੫, ੨ : ੨	-	੫੨੨
ਹੰਸਾ ਸਰਵਰੁ ਕਾਲੁ ਸਰੀਰ ॥	ਗਉ ਕਬ, ੮, ੪ : ੧	-	੩੨੫
ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ॥	ਗਉ ੫, ਵਾਰ ੧੯ ਸ, ੫, ੨ : ੨	-	੩੨੨
ਹੰਸਾ ਹੀਰਾ ਮੋਤੀ ਚੁਗਣਾ ਬਗੁ ਡਡਾ ਭਾਲਣ ਜਾਵੈ ॥	ਰਾਮ ੫, ਵਾਰ ੭ ਸ, ੫, ੧ : ੮	-	੯੬੦
ਹੰਸਾ ਦੇਖਿ ਤਰੰਦਿਆ ਬਗਾ ਆਇਆ ਚਾਉ ॥	ਸਲੋ ਫਰ, ੧੨੨ : ੧	-	੧੩੮੪
ਹੰਸਾ ਵਿਚਿ ਬੈਠਾ ਬਗੁ ਨ ਬਣਈ ਨਿਤ ਬੈਠਾ ਮਛੀ ਨੋ ਤਾਰ ਲਾਵੈ ॥	ਰਾਮ ੫, ਵਾਰ ੭ ਸ, ੫, ੧ : ੬	-	੯੬੦
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥	ਵਡ ੪, ਵਾਰ ੧ ਸ, ੩, ੩ : ੧	-	੫੮੫
ਹਸਿ ਹਸਿ ਸੋਗੁ ਕਰਤ ਬੇਗਾਨਾ ॥	ਆਸਾ ੫, ੭੫, ੧ : ੨	-	੩੮੯
ਹੰਸੁ ਉਡਰਿ ਕੋਧ੍ਰੈ ਪਇਆ ਲੋਕੁ ਵਿਡਾਰਣਿ ਜਾਇ ॥	ਸਲੋ ਫਰ, ੬੫ : ੧	-	੧੩੮੧

ਹੰਸੁ ਹੁਇ ਹੀਰਾ ਲੇਇ ਪਛਾਨੀ ॥	ਆਸਾ ਕਬ, ੩੧, ੧*: ੨	-	੪੮੩
ਹੰਸੁ ਹੇਤੁ ਆਸਾ ਅਸਮਾਨੁ ॥	ਗਉ ੧, ੨, ੩ : ੧	-	੧੫੧
ਹੰਸੁ ਹੇਤੁ ਲੋਭੁ ਕੋਪੁ ਚਾਰੇ ਨਦੀਆ ਅਗਿ ॥	ਮਾਝ ੧, ਵਾਰ ੨੦ ਸ, ੧, ੨ : ੫	-	੧੪੭
ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥	ਸੂਹੀ ਫਰ, ੨, ੩ : ੨	-	੭੯੪
ਹੰਸੁ ਚਲਿਆ ਕਾਇਆ ਕੁਮਲਾਨੀ ॥	ਸੂਹੀ ਕਬ, ੨, ੨ : ੨	-	੭੯੨
ਹੰਸੁ ਚਲਿਆ ਤੂੰ ਪਿਛੈ ਰਹੀਏਹਿ ਛੁਟੜਿ ਹੋਈਅਹਿ ਨਾਰੀ ॥	ਗਉ ੧, ੧੩, ੨ : ੪	-	੧੫੫
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ ॥	ਰਾਮ ੧, ਓਅੰ, ੪੨ : ੨	-	੯੩੫
ਹਸ੍ਤ ਕਮਲ ਮਾਥੇ ਪਰ ਧਰੀਅੰ ॥	ਸਵ ੪, ਗਯੰ, ੧ : ੪	-	੧੪੦੧
ਹਕਾ ਕਬੀਰ ਕਰੀਮ ਤੂ ਬੇਐਬ ਪਰਵਦਗਾਰ ॥	ਤਿਲੰ ੧, ੧, ੧ : ੨	-	੭੨੧
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥	ਤਿਲੰ ਕਬ, ੧, ੨ : ੨	-	੭੨੭
ਹਕੁ ਹਲਾਲੁ ਬਖੋਰਹੁ ਖਾਣਾ ॥	ਮਾਰੂ ੫, ਸੋਲਾ ੧੨, ੧੧ : ੧	-	੧੦੮੪
ਹਕੁ ਹੁਕਮੁ ਸਚੁ ਖੁਦਾਇਆ ਬੁਝਿ ਨਾਨਕ ਬੰਦਿ ਖਲਾਸ ਤਰਾ ॥	ਮਾਰੂ ੫, ਸੋਲਾ ੧੨, ੧੫ : ੩	-	੧੦੮੪
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ ॥	ਮਾਝ ੧, ਵਾਰ ੭ ਸ, ੧, ੨ : ੧	-	੧੪੧
ਹਛੀ ਮਿਟੀ ਸੋਝੀ ਹੋਇ ॥	ਰਾਮ ੧, ੭, ੨ : ੧	-	੮੭੮
ਹਜ ਕਾਬੈ ਜਾਉ ਨ ਤੀਰਥ ਪੂਜਾ ॥	ਭੈਰ ੫, ੩, ੨ : ੧	-	੧੧੩੬
ਹਜ ਹਮਾਰੀ ਗੋਮਤੀ ਤੀਰ ॥	ਆਸਾ ਕਬ, ੧੩, ੧ : ੧	-	੪੭੮
ਹਟ ਪਟਣ ਬਾਜਾਰ ਹੁਕਮੀ ਢਹਸੀਓ ॥	ਮਾਝ ੧, ਵਾਰ, ੮ : ੨	-	੧੪੧
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥	ਗਉ ੧, ੧੭, ੩ : ੧	-	੧੫੬
ਹਟਵਾਣੀ ਧਨ ਮਾਲ ਹਾਟੁ ਕੀਤੁ ॥	ਬਸੰ ੫, ੨, ੧ : ੧	-	੧੧੮੦
ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥	ਮਾਰੂ ੫, ਵਾਰ ੧੨ ਸ, ੫, ੧ : ੨	-	੧੦੯੮
ਹਠ ਮਝਾਹੂ ਮਾ ਪਿਰੀ ਪਸੇ ਕਿਉ ਦੀਦਾਰ ॥	ਸਿਰੀ ੫, ਛੰਤ ੩, ੧ ਡ. ੧	-	੮੦
ਹਠ ਮੰਝਾਹੂ ਮੈ ਮਾਣਕੁ ਲਧਾ ॥	ਰਾਮ ੫, ਵਾਰ ੧੭ ਸ, ੫, ੨ : ੧	-	੯੬੪
ਹਠਿ ਨ ਪਤੀਜੈ ਨਾ ਬਹੁ ਭੇਖੈ ॥	ਧਨਾ ੧, ਅਸ ੨, ੪ : ੨	-	੬੮੬
ਹਠਿ ਨਿਗ੍ਰਹਿ ਅਤਿ ਰਹਤ ਬਿਟੰਗਾ ॥	ਕਾਨ ੫, ੩੬, ੨ : ੧	-	੧੩੦੫
ਹਠਿ ਨਿਗ੍ਰਹਿ ਅਪਤੀਜੁ ਨ ਭੀਜੈ ਬਿਨੁ ਹਰਿ ਗੁਰ ਕਿਨਿ ਪਤਿ ਪਾਈ ਹੇ ॥	ਮਾਰੂ ੧, ਸੋਲਾ ੪, ੧੨ : ੩	-	੧੦੨੪
ਹਠਿ ਨਿਗ੍ਰਹਿ ਨ ਤ੍ਰਿਪਤਾਵਹਿ ਭੇਵਾ ॥	ਰਾਮ ੧, ਅਸ ੬, ੬ : ੨	-	੯੦੬
ਹਠੁ ਅਹੰਕਾਰੁ ਕਰੈ ਨਹੀ ਪਾਵੈ ॥	ਰਾਮ ੧, ਅਸ ੬, ੪ : ੧	-	੯੦੫
ਹਠੁ ਕਰਿ ਮਰੈ ਨ ਲੇਖੈ ਪਾਵੈ ॥	ਗਉ ੧, ਅਸ ੧੨, ੧ : ੧	-	੨੨੬
ਹਠੁ ਨਿਗ੍ਰਹੁ ਕਰਿ ਕਾਇਆ ਛੀਜੈ ॥	ਰਾਮ ੧, ਅਸ ੫, ੧ : ੧	-	੯੦੫
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥	ਸਲੋ ਫਰ, ੨੩ : ੨	-	੧੩੭੯
ਹਣਵੰਤਰੁ ਆਰਾਧਿਆ ਆਇਆ ਕਰਿ ਸੰਜੋਗੁ ॥	ਸਲੋ ੧, ੨੬ : ੨	-	੧੪੧੨
ਹਣਵੰਤੁ ਜਾਗੈ ਧਰਿ ਲੰਕੂਰੁ ॥	ਬਸੰ ਕਬ, ੨, ੨ : ੨	-	੧੧੯੪
ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ ॥	ਗਾਥਾ ੫, ੬ : ੨	-	੧੩੬੦
ਹਤੇ ਦੂਖ ਜਨਮਹ ਮਰਨ ਸੰਤਸੰਗ ਪਰਤਾਪ ॥	ਗਉ ੫, ਬਾਅ, ੫੧ : ੪	-	੨੬੦
ਹਥਹੁ ਛੁੜਕੀ ਤਨੁ ਸਿਆਹੁ ਹੋਇ ਬਦਨੁ ਜਾਇ ਕੁਮਲਾਇ ॥	ਗੂਜ ੩, ਵਾਰ ੫ ਸ, ੩, ੧ : ੪	-	੫੧੦
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥	ਸਵ ੩, ਜਾਲ, ੧੦ : ੨	-	੧੩੯੪
ਹਥ ਦੇਇ ਆਪਿ ਰਖੁ ਵਿਆਪੈ ਭਉ ਨ ਕੋਇ ॥	ਰਾਮ ੫, ਵਾਰ ੯ ਸ, ੫, ੧ : ੪	-	੯੬੧
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ ॥	ਮਾਝ ੫, ਬਾਰਾ, ੭ : ੬	-	੧੩੪
ਹਥਿ ਕਰਿ ਤੰਤੁ ਵਜਾਵੈ ਜੋਗੀ ਥੋਥਰ ਵਾਜੈ ਬੇਨ ॥	ਆਸਾ ੪, ੬੧, ੧ : ੧	-	੩੬੮
ਹਥਿ ਕਲੰਮ ਅਗੰਮ ਮਸਤਕਿ ਲਿਖਾਵਤੀ ॥	ਗਉ ੫, ਬਾਅ, ੫੫ ਸ: ੧	-	੨੬੧
ਹਥਿ ਛੁਰੀ ਜਗਤ ਕਾਸਾਈ ॥	ਆਸਾ ੧, ਵਾਰ ੧੬ ਸ, ੧, ੨ : ੧੦	-	੪੭੧
ਹਥੀ ਸਿਰ ਖੋਹਾਇ ਨ ਭਦੁ ਕਰਾਇਆ ॥	ਮਲਾ ੧. ਵਾਰ, ੧੬ : ੩	-	੧੨੮੫
ਹਥੀ ਦਿਤੀ ਪ੍ਰਭਿ ਦੇਵਣਹਾਰੈ ॥	ਮਾਝ ੫, ੪੨, ੪ : ੧	-	੧੦੬
ਹਥੀ ਪਉਦੀ ਕਾਹੇ ਰੋਵੈ ॥	ਮਾਰੂ ੧, ੨, ੩ : ੪	-	੯੮੯
ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥	ਸੂਹੀ ਫਰ, ੨, ੧*: ੧	-	੭੯੪
ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥	ਸਿਰੀ ੧, ਪਹ ੧, ੨ : ੩	-	੭੫
ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥	ਸਿਰੀ ੧, ਪਹ ੧, ੨ : ੨	-	੭੫

ਹਨੂਮਾਨ ਸਰਿ ਗਰੁੜ ਸਮਾਨਾਂ ॥	ਧਨਾ ਕਬ, ੧, ੨ : ੧	-	੬੯੧
ਹਭ ਸਮਾਣੀ ਜੋਤਿ ਜਿਉ ਜਲ ਘਟਾਊ ਚੰਦ੍ਰਮਾ ॥	ਮਾਰੂ ੫, ਵਾਰ ੧੪ ਸ, ੫, ੨ : ੧	-	੧੦੯੯
ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥	ਮਾਰੂ ੫, ਵਾਰ ੨੧ ਸ, ੫, ੧ : ੨	-	੧੧੦੧
ਹਭਿ ਕੂੜਾਵੇ ਕੰਮ ਇਕਸੁ ਸਾਈ ਬਾਹਰੇ ॥	ਜੈਤ ੫, ਵਾਰ ੧੪ ਸ, ੫, ੨ : ੧	-	੭੦੯
ਹਭਿ ਗੁਣ ਤੈਡੇ ਨਾਨਕ ਜੀਉ ਮੈ ਕੂ ਥੀਏ ਮੈ ਨਿਰਗੁਣ ਤੇ ਕਿਆ ਹੋਵੈ ॥	ਰਾਮ ੫, ਵਾਰ ੧੬ ਸ, ੫, ੧ : ੧	-	੯੬੪
ਹਭਿ ਰਸ ਮਾਣੇ ਭੋਗ ਘਟਾਣੇ ਆਨ ਨ ਬੀਆ ਕੋ ਥੀਆ ॥	ਸਾਰ ੫, ਛੰਤ ੧, ੧ : ੪	-	੧੨੩੬
ਹਭਿ ਰੰਗ ਮਾਣਹਿ ਜਿਸੁ ਸੰਗਿ ਤੈ ਸਿਉ ਲਾਈਐ ਨੇਹੁ ॥	ਜੈਤ ੫, ਵਾਰ ੩ ਸ, ੫, ੨ : ੧	-	੭੦੬
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥	ਸਿਰੀ ੧, ੨੪, ੨ : ੨	-	੨੩
ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੈ ਲਾਗੀ ॥	ਰਾਮ ੫, ਵਾਰ ੧੪ ਸ, ੫, ੧ : ੨	-	੯੬੩
ਹਭੇ ਸੁਖ ਸੁਹੇਲੜਾ ਸੁਤਾ ਜਿਤਾ ਜਗੁ ਸਬਾਇਆ ॥	ਰਾਮ ੫, ਵਾਰ ੧੬ ਸ, ੫, ੨ : ੨	-	੯੬੪
ਹਭੇ ਜਾਣਨਿ ਆਪਣਾ ਕਹੀ ਨ ਠਾਹੇ ਚਿਤੁ ॥	ਮਾਰੂ ੫, ਵਾਰ ੭ ਸ, ੫, ੨ : ੨	-	੧੦੯੬
ਹਭੇ ਟੋਲ ਸੁਹਾਵਣੇ ਸਹੁ ਬੈਠਾ ਅੰਙਣੁ ਮਲਿ ॥	ਮਾਰੂ ੫, ਵਾਰ ੩ ਸ, ੫, ੨ : ੧	-	੧੦੯੫
ਹਭੇ ਡੁਖ ਉਲਾਹਿਅਮੁ ਨਾਨਕ ਨਦਰਿ ਨਿਹਾਲਿ ॥	ਮਾਰੂ ੫, ਵਾਰ ੪ ਸ, ੫, ੧ : ੨	-	੧੦੯੫
ਹਭੇ ਥੋਕ ਵਿਸਾਰਿ ਹਿਕੋ ਖਿਆਲੁ ਕਰਿ ॥	ਆਸਾ ੫, ੧੦੭, ੧ : ੧	-	੩੯੭
ਹਭੇ ਭਸੁ ਪੁਣੇਦੇ ਵਤਨੁ ਜਾ ਮੈ ਸਜਣੁ ਤੂਹੈ ॥	ਰਾਮ ੫, ਵਾਰ ੧੩ ਸ, ੫, ੨ : ੨	-	੯੬੩
ਹਮ ਊਪਰਿ ਕਿਰਪਾ ਕਰਿ ਸੁਆਮੀ ਰਖੁ ਸੰਗਤਿ ਤੁਮ ਜੁ ਪਿਆਰੀ ॥	ਧਨਾ ੪, ੧, ੧ : ੨	-	੬੬੬
ਹਮ ਓਇ ਮਿਲਿ ਹੋਏ ਇਕ ਰੰਗਾ ॥	ਆਸਾ ੫, ੮੩, ੪ : ੪	-	੩੯੧
ਹਮ ਅਉਗਨ ਤੁਮ੍ ਉਪਕਾਰੀ ॥	ਆਸਾ ਰਵਿ, ੩, ੧*: ੨	-	੪੮੬
ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ ਗੁਰਿ ਮਿਲਿਐ ਆਪੁ ਗਵਾਇਆ ॥	ਗਉ ੪, ੬੩, ੧ : ੧	-	੧੭੨
ਹਮ ਅਗਿਆਨ ਅਲਪ ਮਤਿ ਥੋਰੀ ਤੁਮ ਆਪਨ ਬਿਰਦੁ ਰਖਾਵਹੁ ॥	ਧਨਾ ੫, ੧੨, ੨ : ੨	-	੬੭੪
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥	ਕਾਨ ੪, ੨, ੧ : ੧	-	੧੨੯੪
ਹਮ ਅੰਧੁਲੇ ਅੰਧ ਬਿਖੈ ਬਿਖੁ ਰਾਤੇ ਕਿਉ ਚਾਲਹ ਗੁਰ ਚਾਲੀ ॥	ਧਨਾ ੪, ੪, ੧ : ੧	-	੬੬੭
ਹਮ ਅੰਧੁਲੇ ਕਉ ਗੁਰ ਅੰਚਲੁ ਦੀਜੈ ਜਨ ਨਾਨਕ ਚਲਹ ਮਿਲੰਥਾ ॥	ਜੈਤ ੪, ੧, ੪ : ੨	-	੬੯੬
ਹਮ ਅੰਧੁਲੇ ਗਿਆਨਹੀਨ ਅਗਿਆਨੀ ਕਿਉ ਚਾਲਹ ਮਾਰਗਿ ਪੰਥਾ ॥	ਜੈਤ ੪, ੧, ੪ : ੧	-	੬੯੬
ਹਮ ਅਨਾਥ ਨਾਥ ਹਰਿ ਸਰਣੀ ਅਪੁਨੀ ਕ੍ਰਿਪਾ ਕਰੇਂਹ ॥	ਜੈਤ ੫, ੧੦, ੨ : ੧	-	੭੦੨
ਹਮ ਅਪਤਹ ਅਪੁਨੀ ਪਤਿ ਖੋਈ ॥	ਗਉ ਕਬ, ੩, ੧*: ੧	-	੩੨੪
ਹਮ ਅਪਰਾਧ ਪਾਪ ਬਹੁ ਕੀਨੇ ਕਰਿ ਦੁਸਟੀ ਚੋਰ ਚੁਰਾਇਆ ॥	ਗਉ ੪, ੬੩, ੪ : ੧	-	੧੭੨
ਹਮ ਅਪਰਾਧੀ ਸਦ ਭੂਲਤੇ ਤੁਮ੍ ਬਖਸਨਹਾਰੇ ॥	ਬਿਲਾ ੫, ੩੪, ੧*: ੨	-	੮੦੯
ਹਮ ਅਪਰਾਧੀ ਤੁਮ੍ ਬਖਸਾਤੇ ॥	ਭੈਰ ੫, ੨੩, ੧ : ੨	-	੧੧੪੧
ਹਮ ਅਪਰਾਧੀ ਨਿਰਗੁਣੇ ਭਾਈ ਤੁਝ ਹੀ ਤੇ ਗੁਣੁ ਸੋਇ ॥	ਸੋਰ ੧, ਅਸ ੪, ੧ : ੨	-	੬੩੬
ਹਮ ਅਪਰਾਧੀ ਨਿਰਗੁਨੀਆਰੇ ॥	ਰਾਮ ੫, ਅਸ ੨, ੮ : ੧	-	੯੧੩
ਹਮ ਅਪਰਾਧੀ ਰਾਖੇ ਗੁਰ ਸੰਗਤੀ ਉਪਦੇਸੁ ਦੀਓ ਹਰਿ ਨਾਮੁ ਛਡਾਵੈ ॥	ਗਉ ੪, ੪੯, ੨ : ੩	-	੧੬੭
ਹਮ ਅਵਗਣਿਆਰੇ ਤੂ ਸੁਣਿ ਪਿਆਰੇ ਤੁਧੁ ਭਾਵੈ ਸਚੁ ਸੋਈ ॥	ਸੂਹੀ ੧, ਛੰਤ ੫, ੩ : ੫	-	੭੬੬
ਹਮ ਅਵਗਨ ਕਰਹ ਅਸੰਖ ਨੀਤਿ ਤੁਮ੍ ਨਿਰਗੁਨ ਦਾਤਾਰੇ ॥	ਬਿਲਾ ੫, ੩੪, ੨ : ੧	-	੮੦੯
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥	ਸਵ ੪, ਕੀਰ, ੪ : ੧	-	੧੪੦੬
ਹਮ ਆਈ ਵਸਗਤਿ ਗੁਰ ਪਰਸਾਦੇ ॥	ਆਸਾ ੫, ੧, ੧ : ੪	-	੩੭੦
ਹਮ ਆਦਮੀ ਹਾਂ ਇਕ ਦਮੀ ਮੁਹਲਤਿ ਮੁਹਤੁ ਨ ਜਾਣਾ ॥	ਧਨਾ ੧, ੨, ੧ : ੧	-	੬੬੦
ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥	ਸੂਹੀ ੧, ੪, ੫ : ੨	-	੭੨੯
ਹਮ ਸੰਤ ਜਨਾਂ ਰੇਨਾਰਾ ॥	ਸੋਰ ੫, ੫੯, ੨ : ੨	-	੬੨੩
ਹਮ ਸੰਤਨ ਸਿਉ ਬਣਿ ਆਈ ॥	ਸੋਰ ੫, ੧੯, ੧*: ੧	-	੬੧੪
ਹਮ ਸੰਤਨ ਕੀ ਰੇਨੁ ਪਿਆਰੇ ਹਮ ਸੰਤਨ ਕੀ ਸਰਣਾ ॥	ਸੋਰ ੫, ੧੯, ੧ : ੧	-	੬੧੪
ਹਮ ਸਤਿਗੁਰ ਰਾਖੇ ਦੇ ਕਰਿ ਹਾਥੁ ॥	ਆਸਾ ੫, ੧, ੩ : ੪	-	੩੭੦
ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥	ਸੋਰ ੩, ੪, ੨ : ੧	-	੬੦੧
ਹਮ ਸਰਿ ਦੀਨੁ ਦਇਆਲੁ ਨ ਤੁਮ ਸਰਿ ਅਬ ਪਤੀਆਰੁ ਕਿਆ ਕੀਜੈ ॥	ਧਨਾ ਰਵਿ, ੧, ੧ : ੧	-	੬੯੪
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥	ਭੈਰ ੫, ੨੨, ੧*: ੧	-	੧੧੪੧
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥	ਆਸਾ ੪, ੫੪, ੨ : ੪	-	੩੬੬

ਹਮ ਜਾਚਿਕ ਦੀਨ ਪ੍ਰਭ ਤੇਰਿਆ ਮੁਖਿ ਦੀਜੈ ਅੰਮ੍ਰਿਤ ਬਾਣੀ ॥	ਮਾਰੂ ੪, ੫, ੪ : ੧	੯੯੭
ਹਮ ਜਾਨਿਆ ਕਛੂ ਨ ਜਾਨਹ ਆਗੈ ਜਿਉ ਹਰਿ ਰਾਖੈ ਤਿਉ ਠਾਢੇ ॥	ਗਉ ੪, ੫੯, ੪ : ੧	੧੭੧
ਹਮ ਜੋਰ ਜਿਮੀ ਦੁਨੀਆ ਪੀਰਾ ਮਸਾਇਕਾ ਰਾਇਆ ॥	ਮਾਝ ੧, ਵਾਰ ੧੩ ਸ, ੧, ੧ : ੧	੧੪੩
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ॥	ਗਉ ੪, ੪੯, ੩ : ੨	੧੬੭
ਹਮ ਡੁਬਦੇ ਪਾਥਰ ਕਾਢਿ ਲੇਹੁ ਪ੍ਰਭ ਤੁਮ੍ ਦੀਨ ਦਇਆਲ ਦੁਖ ਭੰਞੁ ॥	ਬਸੰ ੪, ੭, ੨ : ੨	੧੧੭੯
ਹਮ ਡੋਲਤ ਬੇੜੀ ਪਾਪ ਭਰੀ ਹੈ ਪਵਣੁ ਲਗੈ ਮਤੁ ਜਾਈ ॥	ਰਾਮ ੧, ੬, ੧ : ੧	੮੭੮
ਹਮ ਢਾਢੀ ਹਰਿ ਪ੍ਰਭ ਖਸਮ ਕੇ ਨਿਤ ਗਾਵਹ ਹਰਿ ਗੁਣ ਛੰਤਾ ॥	ਸੋਰ ੪, ਵਾਰ, ੨੦ : ੧	੬੫੦
ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥	ਬਸੰ ੪, ੪, ੪ : ੧	੧੧੭੮
ਹਮ ਤਉ ਏਕ ਰਾਮੁ ਕਹਿ ਛੂਟਿਆ ॥	ਸੂਹੀ ਰਵਿ, ੩, ੪ : ੨	੭੯੪
ਹਮ ਤਿਸ ਕਾ ਬਹੁ ਜਾਨਿਆ ਭੇਉ ॥	ਗੋਂਡ ਕਬ, ੭, ੪ : ੧	੮੭੧
ਹਮ ਤਿਸ ਕੀ ਸਰਣਾਗਤੀ ਜੋ ਸਦਾ ਸਹਾਈ ॥	ਬਿਲਾ ੫, ੭੭, ੧*: ੨	੮੧੯
ਹਮ ਤਿਨ ਕੇ ਚਰਣ ਪਖਾਲਦੇ ਧੂੜਿ ਘੋਲਿ ਘੋਲਿ ਪੀਜੈ ॥	ਤਿਲੰ ੪, ਅਸ ੨, ੧੨ : ੨	੭੨੬
ਹਮ ਤੁਅ ਪਰਸਾਦਿ ਸੁਖੀ ਸਦ ਹੀ ॥	ਰਾਮ ਕਬ, ੩, ੧*: ੨	੯੬੯
ਹਮ ਤੁਮ ਸੰਗਿ ਝੂਠੇ ਸਭਿ ਬੋਲਾ ॥	ਮਾਰੂ ੫, ੧੯, ੨ : ੧੦	੧੦੦੫
ਹਮ ਤੁਮ ਬੀਚੁ ਭਇਓ ਨਹੀ ਕੋਈ ॥	ਆਸਾ ਕਬ, ੩੫, ੩ : ੧	੪੮੪
ਹਮ ਤੇ ਕਛੂ ਨ ਹੋਵਨਾ ਸਰਣਿ ਪ੍ਰਭ ਸਾਧ ॥	ਬਿਲਾ ੫, ੬੦, ੪ : ੧	੮੧੬
ਹਮ ਤੇ ਕਛੂ ਨ ਹੋਵੈ ਸੁਆਮੀ ਜਿਉ ਰਾਖਹੁ ਤਿਉ ਰਹੀਐ ॥	ਗਉ ੫, ੧੬੫*, ੧*: ੨	੨੧੬
ਹਮ ਤੇ ਕਛੂ ਨ ਹੋਵੈ ਦੇਵ ॥	ਗਉ ੫, ੮੩, ੧*: ੨	੧੮੦
ਹਮ ਤੇ ਕਿਛੂ ਨ ਹੋਇ ਮੇਰੇ ਸ੍ਵਾਮੀ ਕਰਿ ਕਿਰਪਾ ਅਪੁਨਾ ਨਾਮੁ ਦੇਹੁ ॥	ਧਨਾ ੫, ੧੯, ੧*: ੨	੬੭੫
ਹਮ ਤੇਰੇ ਜੰਤ ਤੂ ਬਜਾਵਨਹਾਰਾ ॥	ਭੈਰ ੫, ੩੧, ੨ : ੧	੧੧੪੪
ਹਮ ਤੇਰੇ ਭਿਖਾਰੀ ਦਾਨੁ ਦੇਹਿ ਦਾਤਾਰਾ ॥	ਭੈਰ ੫, ੩੧, ੨ : ੨	੧੧੪੪
ਹਮ ਤੇਰੀ ਧਰ ਸੁਆਮੀਆ ਮੇਰੇ ਤੂ ਕਿਉ ਮਨਹੁ ਬਿਸਾਰੇ ॥	ਮਲਾ ੫, ੭, ੧ : ੧	੧੨੬੭
ਹਮ ਥਾਰੇ ਤ੍ਰਿਭਵਣ ਜਗੁ ਤੁਮਰਾ ਤੂ ਮੇਰਾ ਹਉ ਤੇਰਾ ॥	ਮਲਾ ੧, ੪, ੩ : ੧	੧੨੫੫
ਹਮ ਥੋਰੇ ਤੁਮ ਬਹੁਤ ਮੂਚ ॥	ਬਸੰ ੫, ੭, ੩ : ੪	੧੧੮੨
ਹਮ ਦਾਸਨ ਕੇ ਦਾਸ ਪਿਆਰੇ ॥	ਮਾਰੂ ੧, ਸੋਲਾ ੧੪, ੧੦ : ੧	੧੦੩੫
ਹਮ ਦਾਸੇ ਤੁਮ ਠਾਕੁਰ ਮੇਰੇ ॥	ਗਉ ੫, ੧੦੯, ੪ : ੧	੧੮੭
ਹਮ ਦੀਨ ਤੁਮ ਜੁਗੁ ਜੁਗੁ ਦਾਤੇ ਸਬਦੇ ਦੇਹਿ ਬੁਝਾਈ ॥	ਸੋਰ ੩, ੧੧, ੧ : ੨	੬੦੩
ਹਮ ਦੀਨ ਮੂਰਖ ਅਵੀਚਾਰੀ ਤੁਮ ਚਿੰਤਾ ਕਰਹੁ ਹਮਾਰੀ ॥	ਮਲਾ ੩, ੧, ੩ : ੧	੧੨੫੭
ਹਮ ਦੇਖਤ ਜਿਨਿ ਸਭੁ ਜਗੁ ਲੂਟਿਆ ॥	ਗਉ ਕਬ, ੩੦, ੩ : ੧	੩੨੯
ਹਮ ਧਨਵੰਤ ਭਾਗਠ ਸਚ ਨਾਇ ॥	ਗਉ ੫, ੧੦੦, ੧*: ੧	੧੮੫
ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥	ਰਾਮ ਨਾਮ, ੩, ੧ : ੨	੮੭੩
ਹਮ ਨਹੀ ਚੰਗੇ ਬੁਰਾ ਨਹੀ ਕੋਇ ॥	ਸੂਹੀ ੧, ੨, ੪ : ੧	੭੨੮
ਹਮ ਨਾਹੀ ਚਿੰਤ ਪਰਾਈ ॥	ਬਿਲਾ ੧, ੨, ੧*: ੩	੭੯੫
ਹਮ ਨਾਨ੍ਹ੍ਹੇ ਨੀਚ ਤੁਮ੍ਹ੍ਹੇ ਬਡ ਸਾਹਿਬ ਕੁਦਰਤਿ ਕਉਣ ਬੀਚਾਰਾ ॥	ਸਾਰ ੫, ਅਸ ੧, ੮ : ੧	੧੨੩੫
ਹਮ ਨਿਰਗੁਣੀ ਮਨੂਰ ਅਤਿ ਫੀਕੇ ਮਿਲਿ ਸਤਿਗੁਰ ਪਾਰਸੁ ਕੀਜੈ ॥	ਕਲਿ ੪, ਅਸ ੨, ੧*: ੨	੧੩੨੪
ਹਮ ਨਿਰਗੁਨੀਆਰ ਨੀਚ ਅਜਾਨ ॥	ਗਉ ੫, ਸੁਖ ੨੦, ੭ : ੯	੨੯੦
ਹਮ ਨਿਰਧਨ ਜਿਉ ਇਹੁ ਧਨੁ ਪਾਇਆ ਮਰਤੇ ਫੂਟਿ ਗੁਮਾਨੀ ॥	ਰਾਮ ਕਬ, ੩, ੩ : ੨	੯੬੯
ਹਮ ਨੀਚ ਸੇ ਊਤਮ ਭਏ ਹਰਿ ਕੀ ਸਰਣਾਈ ॥	ਵਡ ੩, ਅਸ ੨, ੪ : ੧	੫੬੫
ਹਮ ਨੀਚ ਹੋਤੇ ਹੀਣਮਤਿ ਝੂਠੇ ਤੂ ਸਬਦਿ ਸਵਾਰਣਹਾਰਾ ॥	ਮਲਾ ੧, ੩, ੩ : ੩	੧੨੫੫
ਹਮ ਨੀਚ ਬਿਰਖ ਤੁਮ ਮੈਲਾਗਰ ਲਾਜ ਸੰਗਿ ਸੰਗਿ ਬਸਰੀਆ ॥	ਸਾਰ ੫, ੪੫, ੧ : ੨	੧੨੧੩
ਹਮ ਨੀਚ ਮਧਿਮ ਕਰਮ ਕੀਏ ਨਹੀ ਚੇਤਿਓ ਹਰਿ ਰਾਇਓ ॥	ਮਾਲੀ ੪, ੩, ੧ : ੧	੯੮੫
ਹਮ ਨੀਚ ਮੈਲੇ ਅਤਿ ਅਭਿਮਾਨੀ ਦੂਜੈ ਭਾਇ ਵਿਕਾਰ ॥	ਆਸਾ ੩, ਅਸ ੩੧, ੨ : ੧	੪੨੭
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥	ਸੂਹੀ ੩, ਛੰਤ ੭, ੨ : ੧	੭੭੨
ਹਮ ਨੀਵੀ ਪ੍ਰਭੁ ਅਤਿ ਊਚਾ ਕਿਉ ਕਰਿ ਮਿਲਿਆ ਜਾਏ ਰਾਮ ॥	ਸੂਹੀ ੩, ਛੰਤ ੭, ੨ : ੬	੭੭੨
ਹਮ ਪੰਖੀ ਮਨ ਕਰਹਲੇ ਹਰਿ ਤਰਵਰੁ ਪੁਰਖੁ ਅਕਾਲਿ ॥	ਗਉ ੪, ਕਰ ੨, ੧੦ : ੧	੨੩੫
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥	ਤੁਖਾ ੪, ਛੰਤ ੧, ੩ : ੧	੧੧੧੪

ਹਮ ਪਾਥਰ ਲੋਹ ਲੋਹ ਬਡ ਪਾਥਰ ਗੁਰ ਸੰਗਤਿ ਨਾਵ ਤਰਾਵੈਗੋ ॥	ਕਾਨ ੪, ਅਸ ੩, ੪ : ੧	੧੩੦੯
ਹਮ ਪਾਪੀ ਸੰਗਿ ਗੁਰ ਉਬਰੇ ਪੁੰਨੁ ਸਤਿਗੁਰ ਕੇਰਾ ॥	ਗਉ ੪, ੫੦, ੨ : ੩	੧੬੭
ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮ੍ਹਾਰੇ ਰਾਮ ॥	ਵਡ ੪, ਛੰਤ ੪, ੪ : ੨	੫੭੫
ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਦੇਸਾ ॥	ਸੋਰ ੫, ੧੭, ੧*: ੨	੬੧੩
ਹਮ ਪਾਪੀ ਨਿਰਗੁਣ ਕਉ ਗੁਣੁ ਕਰੀਐ ॥	ਗਉ ੧, ਅਸ ੧੬, ੮ : ੧	੨੨੮
ਹਮ ਪਾਪੀ ਨਿਰਗੁਣ ਦੀਨ ਤੁਮ੍ਹਾਰੇ ਹਰਿ ਦੈਆਲ ਸਰਣਾਇਆ ॥	ਵਡ ੪, ਛੰਤ ੪, ੪ : ੩	੫੭੫
ਹਮ ਪਾਪੀ ਪਾਖੰਡੀ ਲੋਭੀ ਹਮਰਾ ਗੁਨੁ ਅਵਗੁਨੁ ਸਭੁ ਸਹਿਆ ॥	ਦੇਵ ੫, ੨੪, ੧ : ੧	੫੩੩
ਹਮ ਪਾਪੀ ਪਾਥਰ ਨੀਰਿ ਡੁਬਤ ਕਰਿ ਕਿਰਪਾ ਪਾਖਣ ਹਮ ਤਾਰੀ ॥	ਧਨਾ ੪, ੧, ੧*: ੨	੬੬੬
ਹਮ ਪਾਪੀ ਬਹੁ ਨਿਰਗੁਣੀਆਰੇ ਕਰਿ ਕਿਰਪਾ ਗੁਰਿ ਨਿਸਤਾਰੇ ॥	ਨਟ ੪, ਅਸ ੬, ੧*: ੨	੯੮੩
ਹਮ ਪਾਪੀ ਬਲਵੰਚੀਆ ਮੇਰੀ ਜਿੰਦੁੜੀਏ ਪਰਦ੍ਰੋਹੀ ਠਗ ਮਾਇਆ ਰਾਮ ॥	ਬਿਹਾ ੪, ੩, ੩ : ੧	੫੩੯
ਹਮ ਪੂਛਹ ਹਮ ਪੂਛਹ ਸਤਿਗੁਰ ਪਾਸਿ ਹਰਿ ਬਾਤਾ ਰਾਮ ॥	ਵਡ ੪, ਛੰਤ ੪, ੧ : ੨	੫੭੪
ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥	ਕਾਨ ੪, ੫, ੪ : ੧	੧੨੯੬
ਹਮ ਬਹੁ ਪ੍ਰੀਤਿ ਲਗੀ ਪ੍ਰਭ ਸੁਆਮੀ ਹਮ ਲੋਚਹ ਪ੍ਰਭੁ ਦਿਖਨਬੇ ॥	ਕਲਿ ੪, ੩, ੨ : ੧	੧੩੨੦
ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ ॥	ਰਾਮ ਰਵਿ, ੧, ੨ : ੧	੯੭੪
ਹਮ ਬਾਰਿਕ ਸਰਨਿ ਪ੍ਰਭ ਦਇਆਲ ॥	ਪ੍ਰਭਾ ੫, ੪, ੧*: ੧	੧੩੩੮
ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥	ਭੈਰ ੪, ੩, ੪ : ੧	੧੧੩੪
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥	ਕੇਦਾ ੪, ੧, ੪ : ੧	੧੧੧੮
ਹਮ ਬਾਰਿਕ ਕਉ ਰਿਦ ਉਸਤਤਿ ਧਾਰਹੁ ਹਮ ਕਰਹ ਪ੍ਰਭੂ ਸਿਮਰਣੇ ॥	ਨਟ ੪, ੬, ੩ : ੨	੯੭੭
ਹਮ ਬਾਰਿਕ ਕਛੂਅ ਨ ਜਾਨਹ ਗਤਿ ਮਿਤਿ ਤੇਰੇ ਮੂਰਖ ਮੁਗਧ ਇਆਨਾ ॥	ਜੈਤ ੪, ੩, ੧ : ੧	੬੯੭
ਹਮ ਬਾਰਿਕ ਕਿਛੂ ਨ ਜਾਣਹੂ ਹਰਿ ਮਾਤ ਪਿਤਾ ਪ੍ਰਤਿਪਾਲਾ ॥	ਮਾਲੀ ੪, ੫, ੩ : ੧	੯੮੫
ਹਮ ਬਾਰਿਕ ਗੁਰ ਅਗਮ ਗੁਸਾਈ ਗੁਰ ਕਰਿ ਕਿਰਪਾ ਪ੍ਰਤਿਪਾਲ ॥	ਪ੍ਰਭਾ ੪, ੨, ੪ : ੧	੧੩੩੫
ਹਮ ਬਾਰਿਕ ਤਉ ਸਰਣਾਈ ॥	ਸੋਰ ੫, ੭੧, ੧ : ੩	੬੨੬
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥	ਰਾਮ ੫, ੬, ੩ : ੧	੮੮੪
ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸਿ ਮਿਲਾਇ ॥	ਰਾਮ ੪, ੨, ੫ : ੨	੮੮੧
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥	ਆਸਾ ੪, ਛੰਤ ੧੭, ੪ : ੩	੪੫੦
ਹਮ ਬਾਰਿਕ ਦੀਨ ਕਰਹੁ ਪ੍ਰਤਿਪਾਲਾ ॥	ਮਾਝ ੪, ੨, ੩ : ੨	੯੪
ਹਮ ਬਾਰਿਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਨਹਿ ਤਿਉ ਪਾਰੈ ॥	ਸਾਰ ੫, ੫੨, ੧*: ੨	੧੨੧੪
ਹਮ ਬਾਰਿਕ ਪਿਤਾ ਪ੍ਰਭੁ ਦਾਤਾ ॥	ਮਲਾ ੫, ੨, ੧*: ੧	੧੨੬੬
ਹਮ ਬਾਰਿਕ ਪ੍ਰਤਿਪਾਰੇ ਤੁਮਰੇ ਤੂ ਬਡ ਪੁਰਖੁ ਪਿਤਾ ਮੇਰਾ ਮਾਇਆ ॥	ਕਲਿ ੪, ੧, ੧*: ੨	੧੩੧੯
ਹਮ ਬਾਰਿਕ ਮੁਗਧ ਇਆਨ ਪਿਤਾ ਸਮਝਾਵਹਿਗੇ ॥	ਕਲਿ ੪, ੬, ੧ : ੧	੧੩੨੧
ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ ॥	ਧਨਾ ੩, ੯, ੧ : ੧	੬੬੬
ਹਮ ਭੂਲਹ ਤੁਮ ਸਦਾ ਅਭੂਲਾ ਹਮ ਪਤਿਤ ਤੁਮ ਪਤਿਤ ਉਧਰੀਆ ॥	ਸਾਰ ੫, ੪੫, ੧ : ੧	੧੨੧੩
ਹਮ ਭੂਲ ਚੂਕ ਗੁਰ ਕਿਰਪਾ ਧਾਰਹੁ ਜਨ ਨਾਨਕ ਕੁਤਰੇ ਕਾਢੇ ॥	ਗਉ ੪, ੫੯, ੪ : ੨	੧੭੧
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥	ਆਸਾ ੪, ਛੰਤ ੧੭, ੪ : ੨	੪੫੦
ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸੁ ਮਨਿ ਭਾਵੈ ॥	ਆਸਾ ਕਬ, ੧੭, ੧ : ੧	੪੮੦
ਹਮ ਮਤਿ ਹੀਣ ਮੂਰਖ ਮੁਗਧ ਅੰਧੇ ਸਤਿਗੁਰਿ ਮਾਰਗਿ ਪਾਏ ॥	ਗਉ ੩, ਛੰਤ ੪, ੩ : ੫	੨੪੬
ਹਮ ਮੰਦੇ ਮੰਦੇ ਮਨ ਮਾਹੀ ॥	ਗਉ ਕਬ, ੩, ੨ : ੧	੩੨੪
ਹਮ ਮਲਿ ਮਲਿ ਧੋਵਹ ਪਾਵ ਗੁਰੂ ਕੇ ਜੋ ਹਰਿ ਹਰਿ ਕਥਾ ਸੁਨਾਵੈ ॥	ਗਉ ੪, ੬੪, ੨ : ੨	੧੭੨
ਹਮ ਮੂਰਖ ਅਗਿਆਨ ਸਰਨਿ ਪ੍ਰਭ ਤੇਰੀ ਕਰਿ ਕਿਰਪਾ ਰਾਖਹੁ ਮੇਰੀ ਲਾਜ ਪਤੇ ॥	ਰਾਮ ੧, ੧, ੧*: ੨	੮੭੬
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥	ਮਾਰੂ ੪, ਸੋਲਾ ੧, ੧੪ : ੧	੧੦੭੦
ਹਮ ਮੂਰਖ ਕਉ ਹਰਿ ਕਿਰਪਾ ਕਰੀ ॥	ਭੈਰ ੪, ੨, ੪ : ੧	੧੧੩੪
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥	ਆਸਾ ੪, ਛੰਤ ੧੭, ੩ : ੩	੪੫੦
ਹਮ ਮੂਰਖ ਤੁਮ ਚਤੁਰ ਸਿਆਣੇ ਤੂ ਸਰਬ ਕਲਾ ਕਾ ਗਿਆਤਾ ॥	ਸੋਰ ੫, ੧੭, ੧ : ੨	੬੧੩
ਹਮ ਮੂਰਖ ਮੁਗਧ ਅਗਿਆਨ ਮਤੀ ਸਰਣਾਗਤਿ ਪੁਰਖ ਅਜਨਮਾ ॥	ਬਿਲਾ ੪, ੨, ੧ : ੧	੭੯੯
ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥	ਸਿਰੀ ੪, ੬੫, ੧*: ੨	੩੯

ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥	ਆਸਾ ੪, ਛੰਤ ੧੫, ੩ : ੧	-	੪੪੯
ਹਮ ਮੂਰਖ ਮੁਗਧ ਮਿਲਾਇਆ ਹਰਿ ਕਿਰਪਾ ਧਾਰੀ ਰਾਮ ॥	ਬਿਲਾ ੪, ਛੰਤ ੨, ੪ : ੧	-	੮੪੫
ਹਮ ਮੂਰਖ ਮੂਰਖ ਮਨ ਮਾਹਿ ॥	ਧਨਾ ੩, ੮, ੨ : ੧	-	੬੬੬
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥	ਗਉ ੪, ੫੬, ੧*: ੨	-	੧੬੯
ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥	ਸੋਰ ੩, ੪, ੧ : ੩	-	੬੦੧
ਹਮ ਮੂੜ ਮੁਗਧ ਕਿਛੁ ਬੂਝਹਿ ਨਾਹੀ ਤੂ ਆਪੇ ਦੇਹਿ ਬੁਝਾਈ ॥	ਭੈਰ ੩, ਅਸ ੨, ੪ : ੧	-	੧੧੫੫
ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥	ਤੁਖਾ ੪, ਛੰਤ ੧, ੩ : ੩	-	੧੧੧੪
ਹਮ ਮੈਲੁ ਭਰੇ ਦੁਹਚਾਰੀਆ ਹਰਿ ਰਾਖਹੁ ਅੰਗੀ ਅੰਙੁ ॥	ਸੂਹੀ ੪, ੩, ੩ : ੧	-	੭੩੨
ਹਮ ਮੈਲੇ ਤੁਮ ਊਜਲ ਕਰਤੇ ਹਮ ਨਿਰਗੁਨ ਤੂ ਦਾਤਾ ॥	ਸੋਰ ੫, ੧੭, ੧ : ੧	-	੬੧੩
ਹਮਰਾ ਇਨ ਕਾ ਦਾਤਾ ਏਕੁ ਰਘੁਰਾਈ ॥	ਗੂਜ ਕਬ, ੨, ੪ : ੨	-	੫੨੪
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥	ਆਸਾ ੪, ੫੪, ੪ : ੪	-	੩੬੬
ਹਮਰਾ ਕਹਾ ਕਰੈ ਸੰਸਾਰੁ ॥	ਗੋਂਡ ਰਵਿ, ੧, ੩ : ੨	-	੮੭੫
ਹਮਰਾ ਖੁਸੀ ਕਰੈ ਨਿਤ ਜੀਉ ॥	ਧਨਾ ਧੰਨਾ, ੪, ੧ : ੨	-	੬੯੫
ਹਮ ਰਾਖੁ ਰਾਖੁ ਦੀਨ ਤੇਰੇ ਹਰਿ ਸਰਨਿ ਹਰਿ ਪ੍ਰਭ ਆਇਆ ॥	ਮਾਲੀ ੪, ੧, ੧ : ੨	-	੯੮੪
ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥	ਸਲੋ ਕਬ, ੮ : ੨	-	੧੩੬੪
ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥	ਸੋਰ ੫, ੫੬, ੩ : ੨	-	੬੨੨
ਹਮਰਾ ਚਿਤੁ ਲੁਭਤ ਮੋਹਿ ਬਿਖਿਆ ਬਹੁ ਦੁਰਮਤਿ ਮੈਲੁ ਭਰਾ ॥	ਬਿਲਾ ੪, ੩, ੧ : ੧	-	੭੯੯
ਹਮਰਾ ਜੀਵਨੁ ਨਿੰਦਕੁ ਲੋਰੈ ॥	ਗਉ ਕਬ, ਅਸ਼ ੭੧, ੨ : ੪	-	੩੩੯
ਹਮਰਾ ਜੋਰੁ ਸਭੁ ਰਹਿਓ ਮੇਰੇ ਬੀਰ ॥	ਗੂਜ ੪, ੭, ੧*: ੧	-	੪੯੪
ਹਮਰਾ ਝਗਰਾ ਰਹਾ ਨ ਕੋਊ ॥	ਭੈਰ ਕਬ, ੭, ੧*: ੧	-	੧੧੫੮
ਹਮਰਾ ਠਾਕੁਰੁ ਸਤਿਗੁਰੁ ਪੂਰਾ ਮਨੁ ਗੁਰ ਕੀ ਕਾਰ ਕਮਾਵੈ ॥	ਗਉ ੪, ੬੪, ੨ : ੧	-	੧੭੨
ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥	ਆਸਾ ੫, ੧੩੧, ੧*: ੧	-	੪੦੪
ਹਮਰਾ ਧਨੁ ਮਾਧਉ ਗੋਬਿੰਦੁ ਧਰਣੀਧਰੁ ਇਹੈ ਸਾਰ ਧਨੁ ਕਹੀਐ ॥	ਗਉ ਕਬ, ਅਸ ੫੮, ੧*: ੧	-	੩੩੬
ਹਮਰਾ ਬਿਨਉ ਸੁਨਹੁ ਪ੍ਰਭ ਠਾਕੁਰ ਹਮ ਸਰਣਿ ਪ੍ਰਭੂ ਹਰਿ ਮਾਗੇ ॥	ਗਉ ੪, ੬੨, ੫ : ੧	-	੧੭੨
ਹਮਰਾ ਭਰਮੁ ਗਇਆ ਭਉ ਭਾਗਾ ॥	ਸੋਰ ਕਬ, ੪, ੧*: ੧	-	੬੫੫
ਹਮਰਾ ਮਨੁ ਬੈਰਾਗ ਬਿਰਕਤੁ ਭਇਓ ਹਰਿ ਦਰਸਨ ਮੀਤ ਕੈ ਤਾਈ ॥	ਆਸਾ ੪, ੬੭, ੧ : ੧	-	੩੬੯
ਹਮਰਾ ਮਨੁ ਮੋਹਿਓ ਗੁਰ ਮੋਹਨਿ ਹਮ ਬਿਸਮ ਭਈ ਮੁਖਿ ਲਾਗੇ ॥	ਦੇਵ ੪, ੧, ੧ : ੨	-	੫੨੭
ਹਮਰਾ ਰਾਜਨੁ ਸਦਾ ਸਲਾਮਤਿ ਤਾ ਕੋ ਸਗਲ ਘਟਾ ਜਸੁ ਗਾਇਓ ॥	ਸਾਰ ੫, ਅਸ ੧, ੧ : ੨	-	੧੨੩੫
ਹਮਰੀ ਗਣਤ ਨ ਗਣੀਆ ਕਾਈ ਅਪਣਾ ਬਿਰਦੁ ਪਛਾਣਿ ॥	ਸੋਰ ੫, ੪੪, ੧ : ੧	-	੬੧੯
ਹਮਰੀ ਚਿਤਵਨੀ ਹਰਿ ਪ੍ਰਭੁ ਜਾਨੈ ॥	ਕਲਿ ੪, ੫, ੧*: ੧	-	੧੩੨੦
ਹਮਰੀ ਜਾਤਿ ਪਤਿ ਸਚੁ ਨਾਉ ॥	ਆਸਾ ੧, ੧੪, ੪ : ੧	-	੩੫੩
ਹਮਰੀ ਜਾਤਿ ਪਾਤਿ ਗੁਰੁ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ॥	ਸੂਹੀ ੪, ੧, ੪ : ੧	-	੭੩੧
ਹਮਰੀ ਜਿਹਵਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥	ਕਾਨ ੪, ਵਾਰ ੫ ਸ, ੪, ੧ : ੧	-	੧੩੧੪
ਹਮਰੀ ਬੇਦਨ ਹਰਿ ਪ੍ਰਭੁ ਜਾਨੈ ਮੇਰੇ ਮਨ ਅੰਤਰ ਕੀ ਪੀਰ ॥	ਗੋਂਡ ੪, ੬, ੧*: ੨	-	੮੬੧
ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥	ਧਨਾ ੪, ੧੩, ੧*: ੨	-	੬੭੦
ਹਮਰੀ ਭੂਮਿ ਕਉਣੁ ਘਾਲੈ ਪੈਰੁ ॥	ਗਉ ੫, ੭੮, ੩ : ੨	-	੧੭੮
ਹਮਰੀ ਮਤਿ ਵਸਗਤਿ ਪ੍ਰਭ ਤੁਮਰੈ ਜਨ ਨਾਨਕ ਕੇ ਪ੍ਰਭ ਸਮਰਥੇ ॥	ਕਲਿ ੪, ੩, ੪ : ੨	-	੧੩੨੦
ਹਮਰੀ ਮੁਦ੍ਰ ਨਾਮੁ ਹਰਿ ਸੁਆਮੀ ਰਿਦ ਅੰਤਰਿ ਦੁਸਟ ਦੁਸਟਾਰੀ ॥	ਦੇਵ ੪, ੫, ੨ : ੧	-	੫੨੮
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥	ਗਉ ੪, ੪੯, ੪ : ੨	-	੧੬੭
ਹਮਰੇ ਅਵਗਨ ਬਿਖਿਆ ਬਿਖੈ ਕੇ ਬਹੁ ਬਾਰ ਬਾਰ ਨਿਮਖੇ ॥	ਨਟ ੪, ੩, ੩ : ੧	-	੯੭੬
ਹਮਰੇ ਅਵਗੁਣ ਬਹੁਤੁ ਬਹੁਤੁ ਹੈ ਬਹੁ ਬਾਰ ਬਾਰ ਹਰਿ ਗਣਤ ਨ ਆਵੈ ॥	ਗਉ ੪, ੪੯, ੨ : ੧	-	੧੬੭
ਹਮਰੇ ਅਵਗੁਨ ਸੰਗਿ ਗੁਰ ਮੇਟੇ ਜਨੁ ਨਾਨਕ ਮੇਲਿ ਲੀਏ ਪ੍ਰਭ ਪਾਸ ॥	ਕਾਨ ੪, ੩, ੪ : ੨	-	੧੨੯੫
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥	ਕਾਨ ੪, ਵਾਰ ੬ ਸ, ੪, ੧ : ੧	-	੧੩੧੫
ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥	ਕਾਨ ੪, ੭, ੨ : ੧	-	੧੨੯੬

ਹਮਰੇ ਕਪਰੇ ਨਿੰਦਕੁ ਧੋਇ ॥	ਗਉ ਕਬ, ਅਸ ੭੧, ੧ : ੪	੩੩੯
ਹਮਰੇ ਕਰਮ ਨ ਬਿਚਰਹੁ ਠਾਕੁਰ ਤੁਮ੍ ਪੈਜ ਰਖਹੁ ਅਪਨੀਧੇ ॥	ਬਸੰ ੪, ੫, ੪ : ੧	੧੧੭੯
ਹਮਰੇ ਜਗਜੀਵਨ ਹਰਿ ਪ੍ਰਾਨ ॥	ਪ੍ਰਭਾ ੪, ੧, ੧*: ੧	੧੩੩੫
ਹਮਰੇ ਦੋਖ ਬਹੁ ਜਨਮ ਜਨਮ ਕੇ ਦੁਖੁ ਹਉਮੈ ਮੈਲੁ ਲਗਬਈ ॥	ਕਲਿ ੪, ੪, ੨ : ੧	੧੩੨੦
ਹਮਰੇ ਪਿਤਾ ਗੋਪਾਲ ਦਇਆਲ ॥	ਧਨਾ ੫, ੩੯, ੧*: ੧	੬੮੦
ਹਮਰੇ ਪਿਤਾ ਠਾਕੁਰ ਪ੍ਰਭ ਸੁਆਮੀ ਹਰਿ ਦੇਹੁ ਮਤੀ ਜਸੁ ਕਰਾ ॥	ਬਿਲਾ ੪, ੩, ੨ : ੧	੭੯੯
ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥	ਕਾਨ ੪, ੬, ੪ : ੧	੧੨੯੬
ਹਮਰੇ ਪ੍ਰਾਨ ਗੁਪਾਲ ਗੋਬਿੰਦ ॥	ਧਨਾ ੫, ੮, ੧*: ੧	੬੭੨
ਹਮਰੇ ਪ੍ਰਾਨ ਪ੍ਰੀਤਮ ਜਨ ਊਤਮ ਜਿਨ ਮਿਲਿਆ ਮਨਿ ਹੋਇ ਪ੍ਰਤੀਤਿ ॥	ਕਾਨ ੪, ੫, ੨ : ੧	੧੨੯੫
ਹਮਰੇ ਪ੍ਰਾਨ ਵਸਗਤਿ ਪ੍ਰਭ ਤੁਮਰੈ ਮੇਰਾ ਜੀਉ ਪਿੰਡੁ ਸਭ ਤੇਰੀ ॥	ਗਉ ੪, ੫੮, ੧ : ੧	੧੭੦
ਹਮਰੇ ਮਸਤਕਿ ਸੰਤ ਧਰੇ ਹਾਥਾ ॥	ਸਾਰ ੫, ੧੪, ੧ : ੨	੧੨੦੬
ਹਮਰੇ ਰਾਮ ਨਾਮ ਕਹਿ ਉਬਰੇ ਬੇਦ ਭਰੋਸੇ ਪਾਂਡੇ ਡੂਬਿ ਮਰਹਿ ॥	ਰਾਮ ਕਬ, ੫, ੩ : ੨	੯੭੦
ਹਮਰੈ ਸੁਆਮੀ ਲੋਚ ਹਮ ਲਾਈ ਹਮ ਜੀਵਹ ਦੇਖਿ ਹਰਿ ਮਿਲੇ ॥	ਨਟ ੪, ੨, ੪ : ੧	੯੭੫
ਹਮਰੈ ਸ੍ਰਵਣੁ ਸਿਮਰਨੁ ਹਰਿ ਕੀਰਤਨੁ ਹਉ ਹਰਿ ਬਿਨੁ ਰਹਿ ਨ ਸਕਉ ਹਉ ਇਕੁ ਖਿਨੁ ॥	ਆਸਾ ੪, ੬੬, ੧ : ੧	੩੬੯
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥	ਆਸਾ ੪, ੫੪, ੩ : ੪	੩੬੬
ਹਮਰੈ ਹਾਥਿ ਕਿਛੁ ਨਾਹਿ ਜਾ ਤੂ ਮੇਲਹਿ ਤਾ ਹਉ ਆਇ ਮਿਲਾਂ ॥	ਤੁਖਾ ੪, ਛੰਤ ੨, ੪ : ੨	੧੧੧੫
ਹਮਰੈ ਖੋਜਿ ਪਰਹੁ ਮਤਿ ਕੋਈ ॥	ਗਉ ਕਬ, ੩, ੧*: ੨	੩੨੪
ਹਮਰੈ ਘਰਿ ਆਇਆ ਜਗਜੀਵਨੁ ਭਤਾਰੁ ॥	ਆਸਾ ੧, ੧੦, ੧*: ੨	੩੫੧
ਹਮਰੈ ਜੀਇ ਹੋਰੁ ਮੁਖਿ ਹੋਰੁ ਹੋਤ ਹੈ ਹਮ ਕਰਮਹੀਣ ਕੂੜਿਆਰੀ ॥	ਦੇਵ ੪, ੫, ੧ : ੨	੫੨੮
ਹਮਰੈ ਪ੍ਰਭਿ ਹਮ ਲੋਚ ਲਗਾਈ ਹਮ ਕਰਹ ਪ੍ਰਭੂ ਹਰਿ ਭਾਲ ॥	ਪ੍ਰਭਾ ੪, ੨, ੧ : ੨	੧੩੩੫
ਹਮਰੈ ਮਸਤਕਿ ਦਾਗੁ ਦਗਾਨਾ ਹਮ ਕਰਜ ਗੁਰੂ ਬਹੁ ਸਾਵੇ ॥	ਗਉ ੪, ੫੯, ੨ : ੧	੧੭੧
ਹਮਰੈ ਮਨ ਧਨ ਰਾਮ ਕੋ ਨਾਮਾ ॥	ਧਨਾ ਕਬ, ੪, ੪ : ੨	੬੯੨
ਹਮਰੈ ਮਨਿ ਚਿਤਿ ਹਰਿ ਆਸ ਨਿਤ ਕਿਉ ਦੇਖਾ ਹਰਿ ਦਰਸੁ ਤੁਮਾਰਾ ॥	ਗਉ ੪, ੪੯, ੧ : ੧	੧੬੭
ਹਮਰੋ ਸਹਾਉ ਸਦਾ ਸਦ ਭੂਲਨ ਤੁਮ੍ਰੋ ਬਿਰਦੁ ਪਤਿਤ ਉਧਰਨ ॥	ਬਿਲਾ ੫, ੧੧੮, ੨ : ੧	੮੨੮
ਹਮਰੋ ਕਰਤਾ ਰਾਮੁ ਸਨੇਹੀ ॥	ਧਨਾ ਨਾਮ, ੧, ੧*: ੧	੬੯੨
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤੁ ਕਹਾਵੈ ॥	ਆਸਾ ਕਬ, ੪, ੩ : ੧	੪੭੬
ਹਮ ਲੋਹ ਗੁਰ ਨਾਵ ਬੋਹਿਥਾ ਨਾਨਕ ਪਾਰਿ ਲੰਘਾਈ ॥	ਮਲਾ ੪, ੭, ੪ : ੪	੧੨੬੫
ਹਮ ਵਣਜਾਰੇ ਰਾਮ ਕੇ ॥	ਗਉ ੪, ੪੫, ੧*: ੧	੧੬੫
ਹਮਾ ਰਾ ਏਕੁ ਆਸ ਵਸੇ ॥	ਮਾਝ ੧, ਵਾਰ ੧੩ ਸ, ੧, ੫ : ੨	੧੪੪
ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥	ਭੈਰ ੩, ਅਸ ੧, ੪ : ੨	੧੧੫੪
ਹਮਾਰਾ ਧੜਾ ਹਰਿ ਰਹਿਆ ਸਮਾਈ ॥	ਆਸਾ ੪, ੫੪, ੧ : ੪	੩੬੬
ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰਿ ਨਿਮਖ ਨ ਮਨ ਤੇ ਟਾਰੀ ਰੇ ॥	ਆਸਾ ੫, ੧੩੪, ੧*: ੧	੪੦੪
ਹਮਾਰੇ ਕੁਲ ਕਉਨੇ ਰਾਮੁ ਕਹਿਓ ॥	ਬਿਲਾ ਕਬ, ੪, ੧*: ੧	੮੫੬
ਹਮਾਰੈ ਏਹ ਕਿਰਪਾ ਕੀਜੈ ॥	ਕਲਿ ੫, ੧, ੧*: ੧	੧੩੨੧
ਹਮਾਰੈ ਏਕੈ ਹਰੀ ਹਰੀ ॥	ਟੋਡੀ ੫, ੧੭, ੧*: ੧	੭੧੫
ਹਮਾਰੈ ਬੇਢੀ ਪ੍ਰਾਨ ਅਧਾਰਾ ॥	ਸੋਰ ਨਾਮ, ੨, ੧*: ੩	੬੫੭
ਹਰਏ ਨਮਸਤੇ ਹਰਏ ਨਮਹ ॥	ਗੋਂਡ ਨਾਮ, ੫, ੧*: ੧	੮੭੪
ਹਰਹਟ ਭੀ ਤੂੰ ਤੂੰ ਕਰਹਿ ਬੋਲਹਿ ਭਲੀ ਬਾਣਿ ॥	ਸਲੋ ੩, ੬੩ : ੧	੧੪੨੦
ਹਰ ਹਰਾ ਸੁਆਮੀ ਸੁਖਹ ਗਾਮੀ ਅਨਦ ਮੰਗਲ ਰਸੁ ਘਣਾ ॥	ਬਿਲਾ ੫, ਛੰਤ ੩, ੫ : ੩	੮੪੭
ਹਰਖ ਅਨੰਤ ਸੋਗ ਨਹੀ ਬੀਆ ॥	ਗਉ ੫, ੧੦੪, ੪ : ੧	੧੮੬
ਹਰਖ ਸੋਕ ਉਭੇ ਦਰਵਾਰਿ ॥	ਗਉ ੧, ਅਸ ੩, ੫ : ੨	੨੨੨
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥	ਗਉ ੫, ਥਿਤੀ, ੩ : ੩	੨੯੭
ਹਰਖ ਸੋਗ ਹਾਨਿ ਮਿਰਤੁ ਦੂਖ ਸੁਖ ਚਿਤਿ ਸਮਸਰਿ ਗੁਰ ਮਿਲੇ ॥	ਗਉ ੫, ੧੫੯*, ੧*: ੨	੨੧੪
ਹਰਖ ਸੋਗ ਕਾ ਦੇਹ ਕਰਿ ਬਾਧਿਓ ॥	ਗਉ ੫, ਥਿਤੀ, ੧੩ : ੫	੨੯੯
ਹਰਖ ਸੋਗ ਕਾ ਨਗਰੁ ਇਹੁ ਕੀਆ ॥	ਮਾਰੂ ੫, ਸੋਲਾ ੫, ੪ : ੧	੧੦੭੫
ਹਰਖ ਸੋਗ ਤੇ ਰਹਹਿ ਨਿਰਾਸਾ ॥	ਬਸੰ ੧, ਅਸ ੪, ੬ : ੧	੧੧੮੯

ਹਰਖ ਸੋਗ ਤੇ ਰਹਹਿ ਨਿਰਾਰਾ ॥	ਬਿਲਾ ੫, ੧, ੨ : ੩	-	੮੦੧
ਹਰਖ ਸੋਗ ਤੇ ਰਹਹਿ ਨਿਰਾਰਾ ਤਾਂ ਤੂ ਪਾਵਹਿ ਪ੍ਰਾਨਪਤੇ ॥	ਪ੍ਰਭਾ ੫, ੧, ੧*: ੨	-	੧੩੩੭
ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ ॥	ਧਨਾ ੯, ੩, ੧ : ੨	-	੬੮੫
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ ॥	ਗਉ ੯, ੧, ੧ : ੨	-	੨੧੯
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥	ਸੋਰ ੯, ੧੧, ੧ : ੨	-	੬੩੩
ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪ ॥	ਸਲੋ ਕਬ, ੧੯੯ : ੨	-	੧੩੭੪
ਹਰਖ ਸੋਗ ਦੁਹਹੂੰ ਤੇ ਮੁਕਤੇ ॥	ਗਉ ੫, ੮੬, ੩ : ੧	-	੧੮੧
ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭੁ ਕਰੇ ਸੁ ਭਾਵਏ ॥	ਧਨਾ ੪, ਛੰਤ ੧, ੩ : ੫	-	੬੯੦
ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥	ਗੂਜ ੫, ੯, ੨ : ੨	-	੪੯੮
ਹਰਖ ਸੋਗ ਪਰਸੈ ਜਿਹ ਨਾਹਨਿ ਸੋ ਮੂਰਤਿ ਹੈ ਦੇਵਾ ॥	ਗਉ ੯, ੭, ੧ : ੨	-	੨੨੦
ਹਰਖ ਸੋਗ ਬੈਰਾਗ ਅਨੰਦੀ ਖੇਲੁ ਰੀ ਦਿਖਾਇਓ ॥	ਆਸਾ ੫, ੧੫੬, ੧*: ੧	-	੪੦੯
ਹਰਖ ਸੋਗ ਲੋਭ ਮੋਹ ਰਹਤ ਹਹਿ ਨਿਰਮਲ ਹਰਿ ਕੇ ਸੰਤਾ ॥	ਮਾਰੂ ੫, ੧੫, ੪ : ੧	-	੧੦੦੩
ਹਰਖਹੁ ਸੋਗੁ ਨ ਮਿਟਈ ਕਬਹੂ ਵਿਣੁ ਭਾਣੇ ਭਰਮਾਇਦਾ ॥	ਮਾਰੂ ੧, ਸੋਲਾ ੧੪, ੭ : ੩	-	੧੦੩੪
ਹਰਖਹੁ ਸੋਗੁ ਵਿਜੋਗੁ ਉਪਾਇ ਖਪਾਇਆ ॥	ਮਾਝ ੧, ਵਾਰ, ੪ : ੫	-	੧੩੯
ਹਰਖਵੰਤ ਆਨੰਤ ਦਇਆਲਾ ॥	ਮਾਰੂ ੫, ਸੋਲਾ ੩, ੨ : ੧	-	੧੦੭੩
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥	ਸਮੁ ੫, ੫ : ੨	-	੧੩੮੬
ਹਰਖੁ ਸੋਗੁ ਸਭੁ ਦੁਖੁ ਹੈ ਭਾਰਾ ॥	ਮਾਰੂ ੩, ਸੋਲਾ ੯, ੬ : ੨	-	੧੦੫੨
ਹਰਖੁ ਸੋਗੁ ਸਭੁ ਮੋਹੁ ਗਵਾਇਆ ॥	ਮਾਝ ੩, ਅਸ ੨੨, ੪ : ੨	-	੧੨੨
ਹਰਖੁ ਸੋਗੁ ਜਾ ਕੈ ਨਹੀ ਬੈਰੀ ਮੀਤ ਸਮਾਨਿ ॥	ਸਲੋ ੯, ੧੫ : ੧	-	੧੪੨੭
ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥	ਆਸਾ ੪, ਛੰਤ ੨੦, ੪ : ੨	-	੪੫੧
ਹਰਣਾਖਸੁ ਨਖੀ ਬਿਦਾਰਿਆ ਪ੍ਰਹਲਾਦੁ ਲੀਆ ਉਬਾਰਿ ॥	ਭੈਰ ੩, ੨੦, ੪ : ੪	-	੧੧੩੩
ਹਰਣਾਖਸੁ ਲੇ ਨਖਹੁ ਬਿਧਾਸਾ ॥	ਗਉ ੧, ਅਸ ੯, ੬ : ੨	-	੨੨੪
ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥	ਰਾਮ ੫, ਵਾਰ ੬ ਸ, ੫, ੧ : ੧	-	੯੫੯
ਹਰਣਾਂ ਬਾਜਾਂ ਤੈ ਸਿਕਦਾਰਾਂ ਏਨਾ ਪੜਿਆ ਨਾਉ ॥	ਮਲਾ ੧, ਵਾਰ ੨੨ ਸ, ੧, ੨ : ੧	-	੧੨੮੮
ਹਰਣੀ ਹੋਵਾ ਬਨਿ ਬਸਾ ਕੰਦ ਮੂਲ ਚੁਣਿ ਖਾਉ ॥	ਗਉ ੧, ੧੯, ੧ : ੧	-	੧੫੭
ਹਰਨ ਧਰਨ ਪੁਨ ਪੁਨਹ ਕਰਨ ॥	ਰਾਮ ੫, ੫੯, ੧ : ੧	-	੯੦੧
ਹਰਨ ਭਰਨ ਸੰਪੂਰਨਾ ਚਰਨ ਕਮਲ ਰੰਗਿ ਰਿਤਨੋ ॥	ਗਉ ੫, ੧੪੮*, ੨ : ੧	-	੨੧੨
ਹਰਨ ਭਰਨ ਜਾ ਕਾ ਨੇਤ੍ਰ ਫੋਰੁ ॥	ਗਉ ੫, ਸੁਖ ੧੬, ੨ : ੩	-	੨੮੪
ਹਰਨਾਖਸੁ ਛੇਦਿਓ ਨਖ ਬਿਦਾਰ ॥	ਬਸੰ ਕਬੰ, ੪, ੪ : ੪	-	੧੧੯੪
ਹਰਨਾਖਸੁ ਜਿਨਿ ਨਖਹ ਬਿਦਾਰਿਓ ਸੁਰਿ ਨਰ ਕੀਏ ਸਨਾਥਾ ॥	ਭੈਰ ਨਾਮ, ੯, ੫ : ੧	-	੧੧੬੫
ਹਰ ਰੰਗੀ ਤੁਰੇ ਨਿਤ ਪਾਲੀਅਹਿ ਕਿਤੈ ਕਾਮਿ ਨ ਆਈ ॥	ਸੋਰ ੪, ਵਾਰ, ੧੫ : ੩	-	੬੪੮
ਹਰਾਮਖੋਰ ਨਿਰਗੁਣ ਕਉ ਤੂਠਾ ॥	ਭੈਰ ੫, ੨੩, ੪ : ੧	-	੧੧੪੨
ਹਰਿ ਉਸਤਤਿ ਧਾਰਹੁ ਰਿਦ ਅੰਤਰਿ ਸੁਆਮੀ ਸਤਸੰਗਤਿ ਮਿਲਿ ਬੁਧਿ ਲੰਞੁ ॥	ਬਸੰ ੪, ੭, ੩ : ੧	-	੧੧੭੯
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥	ਬਿਲਾ ੪, ਵਾਰ ੧ ਸ, ੪, ੧ : ੧	-	੮੪੯
ਹਰਿ ਉਤਮੁ ਤਿਨੀ ਸਰੇਵਿਆ ਜਿਨ ਕਉ ਧੁਰਿ ਲਿਖਿਆ ਆਹਿ ॥	ਗਉ ੪, ਵਾਰ ੧੭ ਸ, ੪, ੧ : ੪	-	੩੧੦
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥	ਕਾਨ ੪, ਵਾਰ, ੬ : ੧	-	੧੩੧੫
ਹਰਿ ਊਤਮੁ ਹਰਿ ਪ੍ਰਭ ਨਾਮੁ ਹੈ ਗੁਰ ਬਚਨਿ ਸਭਾਗੈ ਲੀਤਾ ॥	ਕਾਨ ੪, ਵਾਰ, ੧੧ : ੩	-	੧੩੧੭
ਹਰਿ ਊਤਮੁ ਕਾਮੁ ਜਪੀਐ ਹਰਿ ਨਾਮੁ ਹਰਿ ਜਪੀਐ ਅਸਥਿਰੁ ਹੋਵੈ ॥	ਆਸਾ ੪, ਛੰਤ ੧੦, ੧ : ੩	-	੪੪੪
ਹਰਿ ਊਤਮੁ ਰਿਦ ਅੰਤਰਿ ਭਾਇਓ ਗੁਰਿ ਮੰਤੁ ਦੀਓ ਹਰਿ ਕਾਨ ॥	ਪ੍ਰਭਾ ੪, ੧, ੧*: ੨	-	੧੩੩੫
ਹਰਿ ਓਟ ਗਹੀ ਮਨ ਅੰਦਰੇ ਜਪਿ ਜਪਿ ਜੀਵਾਂ ਨਾਉ ॥	ਮਾਝ ੫, ਦਿਨ ੧, ੪ : ੨	-	੧੩੭
ਹਰਿ ਅਉਖਧੁ ਸਭ ਘਟ ਹੈ ਭਾਈ ॥	ਗਉ ੫, ਬਾਅ, ੪੫ : ੫	-	੨੫੯
ਹਰਿ ਅਉਖਧੁ ਜਾ ਕਉ ਗੁਰਿ ਦੀਆ ਤਾ ਕੇ ਨਿਰਮਲ ਚੀਤਾ ॥	ਗਉ ੫, ੧੩੩*, ੧*: ੨	-	੨੦੮
ਹਰਿ ਅਹੰਕਾਰੀਆ ਮਾਰਿ ਨਿਵਾਏ ਮਨਮੁਖ ਮੂੜ ਸਾਧਿਆ ॥	ਸਿਰੀ ੪, ਵਾਰ, ੧੭ : ੪	-	੯੦
ਹਰਿ ਅਕਥ ਕਥਾ ਕਾ ਜਿਨਿ ਰਸੁ ਚਾਖਿਆ ਤਿਸੁ ਜਨ ਸਭ ਭੂਖ ਲਹੰਤੀ ॥	ਨਟ ੪, ੮, ੨ : ੧	-	੯੭੭
ਹਰਿ ਅੰਕਿ ਸਮਾਣੀ ਜਾ ਪ੍ਰਭ ਭਾਣੀ ਸਾ ਸੋਹਾਗਣਿ ਨਾਰੇ ॥	ਤੁਖਾ ੧, ਬਾਰਾ, ੨ : ੩	-	੧੧੦੭
ਹਰਿ ਅਗਮ ਅਗਮ ਅਗਾਧਿ ਤੁਹੀ ॥	ਮਾਲੀ ੫, ੩, ੪ : ੨	-	੯੮੭

ਹਰਿ ਅਗਮ ਅਗਮ ਅਗਾਧਿ ਬੋਧਿ ਆਦੇਸੁ ਹਰਿ ਪ੍ਰਭ ਰਾਇਆ ॥	ਮਾਲੀ ੪, ੧, ੧*: ੨ -	੯੮੪
ਹਰਿ ਅਗਮ ਅਗਾਹੁ ਅਗਾਧਿ ਨਿਰਾਲਾ ॥	ਮਾਰੂ ੧, ਸੋਲਾ ੮, ੩ : ੧ -	੧੦੨੭
ਹਰਿ ਅਗਮ ਅਗੋਚਰੁ ਅਪਰੰਪਰ ਸੁਆਮੀ ਜਨ ਪਗਿ ਲਗਿ ਧਿਆਵਉ ਹੋਇ ਦਾਸਨਿ ਦਾਸਾ ॥	ਬਿਲਾ ੩, ਵਾ ੧, ੧*: ੨ -	੮੪੧
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥	ਮਾਰੂ ੪, ਸੋਲਾ ੨, ੧ : ੧ -	੧੦੭੦
ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥	ਭੈਰ ੪, ੩, ੩ : ੧ -	੧੧੩੪
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥	ਕਾਨ ੪, ਵਾਰ ੬ ਸ, ੪, ੧ : ੨ -	੧੩੧੫
ਹਰਿ ਅਗਮੁ ਅਗੋਚਰੁ ਅਗਮੁ ਹਰਿ ਕਿਉ ਕਰਿ ਹਰਿ ਦਰਸਨੁ ਪਿਖਾ ॥	ਕਾਨ ੪, ਵਾਰ, ੮ : ੧ -	੧੩੧੬
ਹਰਿ ਅਗਮੁ ਅਗੋਚਰੁ ਅਨਾਥੁ ਅਜੋਨੀ ਸਤਿਗੁਰ ਕੈ ਭਾਇ ਪਾਵਣਿਆ ॥	ਮਾਝ ੩, ਅੰਸ ੧੫, ੧ : ੩ -	੧੧੮
ਹਰਿ ਅੰਗਮੁ ਅਗੋਚਰੁ ਪਾਰਬ੍ਰਹਮੁ ਹੈ ਮਿਲਿ ਸਤਿਗੁਰ ਲਾਗਿ ਬਸੀਠਾ ॥	ਗਉ ੪, ੬੧, ੨ : ੧ -	੧੭੧
ਹਰਿ ਅਗਮੁ ਧਿਆਇਆ ਗੁਰਮਤੀ ਤਿਸੁ ਰੂਪ ਨੰਹੀ ਪ੍ਰਭ ਰੇਖਿਆ ॥	ਕਾਨ ੪, ਵਾਰ, ੯ : ੩ -	੧੩੧੬
ਹਰਿ ਅੰਗੀਕਾਰੁ ਕਰਹੁ ਪ੍ਰਭ ਸੁਆਮੀ ਹਮ ਪਰੇ ਭਾਗਿ ਤੁਮ੍ ਪਾਖਾ ॥	ਜੈਤ ੪, ੨, ੩ : ੨ -	੬੯੬
ਹਰਿ ਅਚਿੰਤੁ ਬੁਲਾਵੈ ਕ੍ਰਿਪਾ ਕਰਿ ਹਰਿ ਆਪੇ ਪਾਵੈ ਥਾਇ ॥	ਸਾਰ ੪, ਵਾਰ ੩੪ ਸ, ੪, ੩ : ੪ -	੧੨੫੦
ਹਰਿ ਅੰਤਰਜਾਮੀ ਸਭਤੈ ਵਰਤੈ ਜੇਹਾ ਹਰਿ ਕਰਾਏ ਤੇਹਾ ਕੋ ਕਰਈਐ ॥	ਗੋਂਡ ੪, ੫, ੧ : ੧ -	੮੬੧
ਹਰਿ ਅੰਤਰਜਾਮੀ ਸਭ ਬਿਧਿ ਜਾਣੈ ਤਾ ਕਿਸੁ ਪਹਿ ਆਖਿ ਸੁਣਾਈਐ ॥	ਸੋਰ ੫, ੬੨, ੩ : ੧ -	੬੨੪
ਹਰਿ ਅੰਤਰਿ ਨਾਮੁ ਨਿਧਾਨੁ ਹੈ ਮੇਰੇ ਗੋਵਿੰਦਾ ਗੁਰ ਸਬਦੀ ਹਰਿ ਪ੍ਰਭੁ ਗਾਜੈ ਜੀਉ ॥	ਗਉ ੪, ੬੮, ੪ : ੨ -	੧੭੪
ਹਰਿ ਅੰਤਰਿ ਨਾਲੇ ਬਾਹਰਿ ਨਾਲੇ ਕਹੁ ਤਿਸੁ ਪਾਸਹੁ ਮਨ ਕਿਆ ਚੋਰਈਐ ॥	ਗੋਂਡ ੪, ੫, ੩ : ੧ -	੮੬੧
ਹਰਿ ਅੰਤਰਿ ਬਾਹਰਿ ਆਪਿ ਹੈ ਮੇਰੇ ਗੋਵਿਦਾ ਹਰਿ ਆਪਿ ਰਹਿਆ ਭਰਪੂਰੀ ਜੀਉ ॥	ਗਉ ੪, ੬੮, ੩ : ੩ -	੧੭੪
ਹਰਿ ਅੰਤਰਿ ਬਾਹਰਿ ਸੰਗਿ ਰਖਵਾਲਾ ॥	ਗਉ ੫, ਅਸ ੧੧, ੭ : ੨ -	੨੪੦
ਹਰਿ ਅੰਤਰਿ ਬਾਹਰਿ ਹਰਿ ਪ੍ਰਭੁ ਏਕੋ ਇਹੁ ਜੀਅੜਾ ਰਖਿਆ ਨ ਜਾਇ ਜੀਉ ॥	ਆਸਾ ੪, ਛੰਤ ੧੩, ੨ : ੨ -	੪੪੭
ਹਰਿ ਅੰਤਰਿ ਬਾਹਰਿ ਨਦਰਿ ਨਿਹਾਲੇ ॥	ਮਾਝ ੫, ੩੭, ੨ : ੨ -	੧੦੫
ਹਰਿ ਅੰਤਰਿ ਬਾਹਰਿ ਨਾਲਿ ਹੈ ਮੇਰੀ ਜਿੰਦੁੜੀਏ ਸਭ ਵੇਖੈ ਮਨਿ ਮੁਕਰਾਈਐ ਰਾਮ ॥	ਬਿਹਾ ੪, ੬, ੧ : ੨ -	੫੪੧
ਹਰਿ ਅੰਤਰਿ ਬਾਹਰਿ ਰਹਿਆ ਭਰਪੂਰੇ ॥	ਮਾਝ ੫, ੩੮, ੨ : ੨ -	੧੦੫
ਹਰਿ ਅੰਤਰਿ ਵਾਜਾ ਪਉਣੁ ਹੈ ਮੇਰੇ ਗੋਵਿੰਦਾ ਹਰਿ ਆਪਿ ਵਜਾਏ ਤਿਉ ਵਾਜੈ ਜੀਉ ॥	ਗਉ ੪, ੬੮, ੪ : ੧ -	੧੭੪
ਹਰਿ ਅੰਤੁ ਨ ਪਾਈਐ ਗੁਰ ਗੋਪਾਲਾ ॥	ਮਾਰੂ ੧, ਸੋਲਾ ੮, ੩ : ੨ -	੧੦੨੭
ਹਰਿ ਅੰਤੁ ਨਾਹੀ ਪਾਰਾਵਾਰੁ ਕਉਨੁ ਹੈ ਕਰੈ ਬੀਚਾਰੁ ਜਗਤ ਪਿਤਾ ਹੈ ਸ੍ਰਬ ਪ੍ਰਾਨ ਕੋ ਅਧਾਰੁ ॥	ਸਮੁ ੫, ੧ : ੬ -	੧੩੮੫
ਹਰਿ ਅੰਦਰਲਾ ਪਾਪੁ ਪੰਚਾ ਨੋ ਉਘਾ ਕਰਿ ਵੇਖਾਲਿਆ ॥	ਗਉ ੪, ਵਾਰ ੩੦ ਸ, ੪, ੧ : ੧੦ -	੩੧੬
ਹਰਿ ਅੰਦਰਿ ਸੁਣੀ ਪੂਕਾਰ ਢਾਢੀ ਮੁਖਿ ਲਾਇਆ ॥	ਸਿਰੀ ੪, ਵਾਰ, ੨੧ : ੨ -	੯੧
ਹਰਿ ਅੰਦਰਿ ਬਾਹਰਿ ਇਕੁ ਤੂੰ ਤੂੰ ਜਾਣਹਿ ਭੇਤੁ ॥	ਸਿਰੀ ੪, ਵਾਰ, ੫ : ੧ -	੮੪
ਹਰਿ ਅਨਿਕ ਬਿੰਜਨ ਤੁਝੁ ਭੋਗ ਭੁੰਚਾਵਉ ॥	ਸੂਹੀ ੫, ੨੭, ੧*: ੨ -	੭੪੨
ਹਰਿ ਅਪਣੀ ਕਿਰਪਾ ਧਾਰੀ ॥	ਸੋਰ ੫, ੬੪, ੧ : ੩ -	੬੨੫
ਹਰਿ ਅਪਰੰਪਰੁ ਅਗਮ ਅਗੋਚਰੁ ਗੁਰ ਕੈ ਸਬਦਿ ਮਿਲੈ ਜਨੁ ਕੋਇ ॥	ਆਸਾ ੩, ੪੨, ੧*: ੨ -	੩੬੧
ਹਰਿ ਅਬਿਨਾਸੀ ਸਦਾ ਥਿਰੁ ਨਿਹਚਲੁ ਤਿਸੁ ਮੇਰੇ ਮਨ ਭਜੁ ਪਰਵਾਣੁ ॥	ਗੋਂਡ ੪, ੪, ੧ : ੨ -	੮੬੧
ਹਰਿ ਅਬਿਨਾਸੀ ਤੁਮਰੈ ਸੰਗਿ ॥	ਗਉ ੫, ਅਸ ੬, ੪ : ੩ -	੨੩੮
ਹਰਿ ਅਭਿਮਾਨੁ ਨ ਜਾਈ ਜੀਅਹੁ ਅਭਿਮਾਨੇ ਪੈ ਪਚੀਐ ॥	ਪ੍ਰਭਾ ੧, ਅਸ ੪, ੭ : ੨ -	੧੩੪੪
ਹਰਿ ਅਮਿਉ ਰਸਾਇਣੁ ਪੀਵੀਐ ॥	ਮਾਝ ੫, ਅਸ ੩੮, ੪ : ੧ -	੧੩੨
ਹਰਿ ਅੰਮ੍ਰਿਤ ਸਰੁ ਗੁਰਿ ਪੂਰਿਆ ਮਿਲਿ ਸੰਗਤੀ ਮਲੁ ਲਹਿ ਜਾਇ ॥	ਗਉ ੪, ਕਰ ੧, ੭ : ੨ -	੨੩੪
ਹਰਿ ਅੰਮ੍ਰਿਤ ਕਥਾ ਸਰੇਸਟ ਊਤਮ ਗੁਰ ਬਚਨੀ ਸਹਜੇ ਚਾਖੀ ॥	ਸਿਰੀ ੪, ਵਾਰ, ੧੨ : ੩ -	੮੭
ਹਰਿ ਅੰਮ੍ਰਿਤ ਨਾਮੁ ਭੋਜਨੁ ਨਿਤ ਭੁੰਚਹੁ ਸਰਬ ਵੇਲਾ ਮੁਖਿ ਪਾਵਹੁ ॥	ਸੋਰ ੫, ੧੧, ੩ : ੧ -	੬੧੧
ਹਰਿ ਅੰਮ੍ਰਿਤ ਪਾਨ ਕਰਹੁ ਸਾਧਸੰਗਿ ॥	ਗਉ ੫, ਥਿਤੀ, ੧੨ : ੩ -	੨੯੯

ਹਰਿ ਅੰਮ੍ਰਿਤ ਬਾਣੀ ਗਾਵੈ ॥	ਸੋਰ ੫, ੫੮, ੩ : ੧	੬੨੩
ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ ॥	ਮਾਝ ੫, ਬਾਰਾ, ੬ : ੪	੧੩੪
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥	ਆਸਾ ੪, ਛੰਤ ੧੭, ੧ : ੧	੪੪੯
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥	ਆਸਾ ੪, ਛੰਤ ੧੫, ੧ : ੧	੪੪੮
ਹਰਿ ਅੰਮ੍ਰਿਤ ਰਸੁ ਪਾਇਆ ਮੁਆ ਜੀਵਾਇਆ ਫਿਰਿ ਬਾਹੁੜਿ ਮਰਣੁ ਨ ਹੋਈ ॥	ਆਸਾ ੪, ਛੰਤ ੧੩, ੪ : ੩	੪੪੭
ਹਰਿ ਅੰਮ੍ਰਿਤਿ ਭਰੇ ਭੰਡਾਰ ਸਭੁ ਕਿਛੁ ਹੈ ਘਰਿ ਤਿਸ ਕੈ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੧ : ੨	੭੭੮
ਹਰਿ ਅੰਮ੍ਰਿਤੁ ਆਪਿ ਪੀਆਵਣਹਾਰਾ ॥	ਗਉ ੪, ੪੪, ੩ : ੨	੧੬੫
ਹਰਿ ਅੰਮ੍ਰਿਤੁ ਸੋ ਚਖੈ ਮੇਰੇ ਮਨਾ ॥	ਆਸਾ ੫, ੧੬੨, ੨ : ੬	੪੧੦
ਹਰਿ ਅੰਮ੍ਰਿਤੁ ਹਰਿ ਜਲੁ ਪਾਇਆ ਸਭ ਲਾਥੀ ਤਿਸ ਤਿਸ ਕੇ ॥	ਸੂਹੀ ੪, ੧, ੩ : ੨	੭੩੧
ਹਰਿ ਅੰਮ੍ਰਿਤੁ ਪੀਵਹਿ ਸਦਾ ਰੰਗਿ ਰਾਤੇ ਹਉਮੈ ਤ੍ਰਿਸਨਾ ਮਾਰਿ ॥	ਮਲਾ ੧, ਵਾਰ ੮ ਸ, ੩, ੨ : ੩	੧੨੮੧
ਹਰਿ ਅੰਮ੍ਰਿਤੁ ਵੁਠੜਾ ਮਿਲਿਆ ਹਰਿ ਰਾਇਆ ਜੀਉ ॥	ਗਉ ੪, ੬੫, ੪ : ੩	੧੭੩
ਹਰਿ ਅਰਥਿ ਜੋ ਖਰਚਦੇ ਦੇਂਦੇ ਸੁਖੁ ਪਾਇਆ ॥	ਸਾਰ ੪, ਵਾਰ, ੨੨ : ੨	੧੨੪੬
ਹਰਿ ਆਇ ਮਿਲਿਆ ਜਗਜੀਵਨੁ ਮੇਰੇ ਗੋਵਿੰਦਾ ਮੈ ਸੁਖਿ ਵਿਹਾਣੀ ਰੈਣੀ ਜੀਉ ॥	ਗਉ ੪, ੬੭, ੨ : ੪	੧੭੪
ਹਰਿ ਆਗਿਆ ਹੋਏ ਬੇਦ ਪਾਪੁ ਪੁੰਨੁ ਵੀਚਾਰਿਆ ॥	ਮਾਰੂ ੫, ਵਾਰ, ੧ : ੩	੧੦੯੪
ਹਰਿ ਆਤਮ ਰਾਮੁ ਪਸਾਰਿਆ ਸੁਆਮੀ ਸਰਬ ਰਹਿਆ ਭਰਪੂਰੇ ॥	ਸੂਹੀ ੪, ਛੰਤ ੨, ੨ : ੪	੭੭੪
ਹਰਿ ਆਤਮ ਰਾਮੁ ਪਸਾਰਿਆ ਮੇਰੇ ਗੋਵਿੰਦਾ ਹਰਿ ਵੇਖੈ ਆਪਿ ਹਦੂਰੀ ਜੀਉ ॥	ਗਉ ੪, ੬੮, ੩ : ੪	੧੭੪
ਹਰਿ ਆਨਿ ਮੇਲਿਓ ਸਤਿਗੁਰੂ ਖਿਨੁ ਬੰਧ ਮੁਕਤਿ ਕਰਾਇਓ ॥	ਮਾਲੀ ੪, ੩, ੧ : ੨	੯੮੫
ਹਰਿ ਆਪਣੀ ਭਗਤਿ ਕਰਾਇ ਵਡਿਆਈ ਵੇਖਾਲੀਅਨੁ ॥	ਸਿਰੀ ੪, ਵਾਰ, ੧੯ : ੧	੯੦
ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ॥	ਸੋਰ ੪, ਵਾਰ ੨੫ ਸ, ੪, ੧ : ੬	੬੫੨
ਹਰਿ ਆਪਣੈ ਭਾਣੈ ਸ੍ਰਿਸਟਿ ਉਪਾਈ ਹਰਿ ਆਪੇ ਦੇਇ ਅਧਾਰੁ ॥	ਮਲਾ ੩, ਅਸ ੨, ੨ : ੧	੧੨੭੬
ਹਰਿ ਆਪਣੈ ਭਾਣੈ ਮਨੁ ਨਿਰਮਲੁ ਕੀਆ ਹਰਿ ਸਿਉ ਲਾਗਾ ਪਿਆਰੁ ॥	ਮਲਾ ੩, ਅਸ ੨, ੨ : ੨	੧੨੭੬
ਹਰਿ ਆਪਨੀ ਕ੍ਰਿਪਾ ਕਰੀ ਆਪਿ ਗ੍ਰਿਹਿ ਆਇਓ ਹਮ ਹਰਿ ਕੀ ਗੁਰ ਕੀਈ ਹੈ ਬਸੀਠੀ ਹਮ ਹਰਿ ਦੇਖੇ ਭਈ ਨਿਹਾਲ ਨਿਹਾਲ ਨਿਹਾਲ ਨਿਹਾਲ ॥	ਨਟ ੪, ੭, ੧ : ੨	੯੭੭
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥	ਗਉ ੪, ੬੬, ੪ : ੧	੧੭੩
ਹਰਿ ਆਪਿ ਅਮੁਲਕੁ ਹੈ ਮੁਲਿ ਨ ਪਾਇਆ ਜਾਇ ॥	ਰਾਮ ੩, ਅਨੰ, ੩੦ : ੧	੯੨੧
ਹਰਿ ਆਪਿ ਅਮੁਲਕੁ ਹੈ ਭਾਗ ਤਿਨਾ ਕੇ ਨਾਨਕਾ ਜਿਨ ਹਰਿ ਪਲੈ ਪਾਇ ॥	ਰਾਮ ੩, ਅਨੰ, ੩੦ : ੫	੯੨੧
ਹਰਿ ਆਪਿ ਕਰਤੈ ਪੁਰਬੁ ਕੀਆ ਸਤਿਗੁਰੂ ਕੁਲਖੇਤਿ ਨਾਵਣਿ ਗਇਆ ॥	ਤੁਖਾ ੪, ਛੰਤ ੪, ੧ : ੫	੧੧੧੬
ਹਰਿ ਆਪਿ ਕਰੇ ਆਪੇ ਨਿਸਤਾਰਾ ॥	ਗਉ ੪, ੪੪, ੩ : ੩	੧੬੫
ਹਰਿ ਆਪਿ ਜਪਾਇ ਆਪੇ ਹਰਿ ਜਾਪੇ ॥	ਗਉ ੪, ੪੪, ੨ : ੩	੧੬੫
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥	ਸਾਰ ੪, ੧੨, ੧ : ੨	੧੨੦੨
ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ ॥	ਸਿਰੀ ੪, ਵਾਰ, ੧੬ : ੨	੮੯
ਹਰਿ ਆਪਿ ਬੁਲਾਵੈ ਆਪੇ ਬੋਲੈ ਹਰਿ ਆਪਿ ਨਿਰੰਜਨੁ ਨਿਰੰਕਾਰੁ ਨਿਰਾਹਾਰੀ ॥	ਭੈਰ ੪, ੬, ੪ : ੧	੧੧੩੫
ਹਰਿ ਆਪਿ ਵਰਤੈ ਆਪਿ ਹਰਿ ਆਪਿ ਬੁਲਾਇਦਾ ॥	ਸੋਰ ੪, ਵਾਰ, ੫ : ੧	੬੪੪
ਹਰਿ ਆਪੇ ਆਪਿ ਦਇਆਲੁ ਹਰਿ ਆਪੇ ਕਰੇ ਸੁ ਹੋਇ ॥	ਕਾਨ ੪, ਵਾਰ ੨ ਸ, ੪, ੨ : ੧	੧੩੧੩
ਹਰਿ ਆਪੇ ਆਪਿ ਵਰਤਦਾ ਹਰਿ ਜੇਵਡੁ ਅਵਰੁ ਨ ਕੋਇ ॥	ਕਾਨ ੪, ਵਾਰ ੨ ਸ, ੪, ੨ : ੨	੧੩੧੩
ਹਰਿ ਆਪੇ ਆਪੁ ਉਪਾਇਦਾ ਹਰਿ ਆਪੇ ਦੇਵੈ ਲੇਇ ॥	ਸਿਰੀ ੪, ਵਣ ੧, ੪ : ੧	੮੨
ਹਰਿ ਆਪੇ ਸਬਦੁ ਸੁਰਤਿ ਧੁਨਿ ਆਪੇ ॥	ਗਉ ੪, ੪੪, ੨ : ੧	੧੬੫
ਹਰਿ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦਾ ਆਪੇ ਰਸੀਆ ਭੋਗੀ ਜੀਉ ॥	ਗਉ ੪, ੬੮, ੧ : ੩	੧੭੪
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥	ਕਾਨ ੪, ਵਾਰ ੬ ਸ, ੪, ੧ : ੪	੧੩੧੫
ਹਰਿ ਆਪੌ ਸਰਧਾ ਲਾਇ ਮਿਲਾਏ ਹਰਿ ਆਪੇ ਆਪਿ ਸਵਾਰੇ ॥	ਵਡ ੪, ਛੰਤ ੨, ੩ : ੫	੫੭੩

ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥	ਬੈਰਾ ੪, ੪, ੨ : ੧	-	੭੨੦
ਹਰਿ ਆਪੇ ਸਾਰਿੰਗ ਅੰਮ੍ਰਿਤਧਾਰਾ ॥	ਗਉ ੪, ੪੪, ੩ : ੧	-	੧੬੫
ਹਰਿ ਆਪੇ ਸ੍ਰਿਸਟਿ ਸਵਾਰਿ ਸਿਰਿ ਧੰਧੈ ਲਾਇਦਾ ॥	ਸੋਰ ੪, ਵਾਰ, ੫ : ੨	-	੬੪੪
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ॥	ਵਡ ੪, ਛੰਤ ੨, ੪ : ੬	-	੫੭੩
ਹਰਿ ਆਪੇ ਹਰਿ ਆਪੇ ਪੁਰਖੁ ਨਿਰੰਜਨੁ ਸੋਈ ਰਾਮ ॥	ਵਡ ੪, ਛੰਤ ੨, ੪ : ੧	-	੫੭੩
ਹਰਿ ਆਪੇ ਹਰਿ ਆਪੇ ਮੇਲੈ ਕਰੈ ਸੋ ਹੋਈ ਰਾਮ ॥	ਵਡ ੪, ਛੰਤ ੨, ੪ : ੨	-	੫੭੩
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥	ਬੈਰਾ ੪, ੩, ੧ : ੨	-	੭੧੯
ਹਰਿ ਆਪੇ ਹੋਇ ਕ੍ਰਿਪਾਲੁ ਆਪਿ ਲਿਵ ਲਾਵਹਿਗੇ ॥	ਕਲਿ ੪, ੬, ੪ : ੧	-	੧੩੨੧
ਹਰਿ ਆਪੇ ਕਾਨੁ ਉਪਾਇਦਾ ਮੇਰੇ ਗੋਵਿਦਾ ਹਰਿ ਆਪੇ ਗੋਪੀ ਖੋਜੀ ਜੀਉ ॥	ਗਉ ੪, ੬੮, ੧ : ੨	-	੧੭੪
ਹਰਿ ਆਪੇ ਕ੍ਰਿਪਾ ਕਰੇ ਨਾਮੁ ਦੇਵੈ ॥	ਗਉ ੩, ਅਸ ੮, ੮ : ੧	-	੨੩੩
ਹਰਿ ਆਪੇ ਖੇਲੈ ਆਪੇ ਦੇਖੈ ਹਰਿ ਆਪੇ ਰਚਨੁ ਰਚਾਇਆ ॥	ਬਸੰ ੫, ੧੯, ੪ : ੧	-	੧੧੮੫
ਹਰਿ ਆਪੇ ਗੁਰਮਤੀ ਨਿਸਤਾਰਾ ॥	ਗਉ ੪, ੪੪, ੪ : ੨	-	੧੬੫
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥	ਕਾਨ ੪, ਵਾਰ ੬ ਸ, ੪, ੧ : ੩	-	੧੩੧੫
ਹਰਿ ਆਪੇ ਜਨ ਲੀਏ ਲਾਇ ॥	ਬਸੰ ੩, ੩, ੨ : ੩	-	੧੧੭੨
ਹਰਿ ਆਪੇ ਜੋਗੀ ਡੰਡਾਧਾਰੀ ॥	ਗਉ ੪, ੪੪, ੧ : ੧	-	੧੬੫
ਹਰਿ ਆਪੇ ਠਾਕੁਰੁ ਸੇਵਕੁ ਭਗਤੁ ਹਰਿ ਆਪੇ ਕਰੇ ਕਰਾਏ ॥	ਬਿਹਾ ੪, ਵਾਰ, ੫ : ੧	-	੫੫੦
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥	ਆਸਾ ੪, ਸੋਪੁ ੧, ੧ : ੫	-	੧੦
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥	ਆਸਾ ੪, ਸੋਦ ੨, ੧ : ੫	-	੩੪੮
ਹਰਿ ਆਪੇ ਤਪੁ ਤਾਪੈ ਲਾਇ ਤਾਰੀ ॥	ਗਉ ੪, ੪੪, ੧ : ੩	-	੧੬੫
ਹਰਿ ਆਪੇ ਨਾਨਕ ਪਾਵੈ ਪਾਰਾ ॥	ਗਉ ੪, ੪੪, ੪ : ੩	-	੧੬੫
ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥	ਬੈਰਾ ੪, ੩, ੨ : ੧	-	੭੨੦
ਹਰਿ ਆਪੇ ਬਖਸਿ ਲਏ ਪ੍ਰਭੁ ਸਾਚਾ ਹਰਿ ਆਪਿ ਛਡਾਏ ਛੁਟੀਐ ॥	ਗਉ ੪, ੫੭, ੧ : ੨	-	੧੭੦
ਹਰਿ ਆਪੇ ਬੇੜੀ ਤੁਲਹਾ ਤਾਰਾ ॥	ਗਉ ੪, ੪੪, ੪ : ੧	-	੧੬੫
ਹਰਿ ਆਪੇ ਬੋਲੈ ਆਪਿ ਬੁਲਾਵੈ ਹਰਿ ਆਪੇ ਜਲਿ ਥਲਿ ਰਵਿ ਰਹੀਐ ॥	ਵਡ ੪, ਵਾਰ, ੨੧ : ੨	-	੫੯੪
ਹਰਿ ਆਪੇ ਭਗਤਿ ਕਰਾਇਦਾ ਮੇਰੇ ਗੋਵਿੰਦਾ ਹਰਿ ਭਗਤਾ ਲੋਚ ਮਨਿ ਪੂਰੀ ਜੀਉ ॥	ਗਉ ੪, ੬੮, ੩ : ੧	-	੧੭੪
ਹਰਿ ਆਪੇ ਭਰਮਿ ਭੁਲਾਇਦਾ ਹਰਿ ਆਪੇ ਹੀ ਮਤਿ ਦੇਇ ॥	ਸਿਰੀ ੪, ਵਣ ੧, ੪ : ੨	-	੮੨
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥	ਕਾਨ ੪, ਵਾਰ ੬ ਸ, ੪, ੧ : ੫	-	੧੩੧੫
ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ ॥	ਰਾਮ ੩, ਅਨੰ, ੩੩ : ੩	-	੯੨੧
ਹਰਿ ਆਪੇ ਮਾਰੈ ਹਰਿ ਆਪੇ ਛੋਡੈ ਮਨ ਹਰਿ ਸਰਣੀ ਪੜਿ ਰਹੀਐ ॥	ਵਡ ੪, ਵਾਰ, ੨੧ : ੩	-	੫੯੪
ਹਰਿ ਆਪੇ ਮੇਲੇ ਸੇਵ ਕਰਾਏ ॥	ਮਾਝ ੩, ਅਸ ੨੯, ੧ : ੧	-	੧੨੬
ਹਰਿ ਆਪੇ ਰਵਿ ਰਹਿਆ ਬਨਵਾਰੀ ॥	ਗਉ ੪, ੪੪, ੧ : ੨	-	੧੬੫
ਹਰਿ ਆਪੇ ਲਏ ਮਿਲਾਇ ਕਿਉ ਵੇਛੋੜਾ ਥੀਵਈ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੨ : ੧	-	੭੭੮
ਹਰਿ ਆਪੇ ਵੇਖੈ ਵਿਗਸੈ ਆਪੇ ॥	ਗਉ ੪, ੪੪, ੨ : ੨	-	੧੬੫
ਹਰਿ ਆਪੇ ਵੇਖੈ ਵਿਗਸੈ ਆਪੇ ਜਿਤੁ ਭਾਵੈ ਤਿਤੁ ਲਾਏ ॥	ਬਿਹਾ ੪, ਵਾਰ, ੫ : ੨	-	੫੫੦
ਹਰਿ ਆਰਾਧਿ ਸਭੋ ਕਿਛੁ ਪਾਈਐ ਕਾਰਜ ਸਗਲੇ ਸਾਧਹੁ ॥	ਸੋਰ ੫, ੭੬, ੧*: ੨	-	੬੨੭
ਹਰਿ ਆਰਾਧਿ ਨ ਜਾਨਾ ਰੇ ॥	ਸੋਰ ੫, ੧੩, ੧*: ੧	-	੬੧੨
ਹਰਿ ਆਰਾਧੇ ਅਰੋਗ ਅਨਦਾਈ ॥	ਸੋਰ ੫, ੧੫, ੧*: ੧	-	੬੧੨
ਹਰਿ ਆਰਾਧੇ ਜਮ ਪੰਥੁ ਸਾਧੇ ਦੂਖੁ ਨ ਵਿਆਪੈ ਕੋਈ ॥	ਸੂਹੀ ੫, ਛੰਤ ੬, ੧ : ੩	-	੭੮੦
ਹਰਿ ਆਵਤੇ ਕੀ ਖਬਰਿ ਗੁਰਿ ਪਾਈ ਮਨਿ ਤਨਿ ਆਨਦੋ ਆਨੰਦ ਭਏ ਹਰਿ ਆਵਤੇ ਸੁਨੇ ਮੇਰੇ ਲਾਲ ਹਰਿ ਲਾਲ ॥	ਨਟ ੪, ੭, ੨ : ੧	-	੯੭੭
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥	ਕਾਨ ੪, ਵਾਰ ੭ ਸ, ੪, ੨ : ੧	-	੧੩੧੫
ਹਰਿ ਇਕਸੁ ਹਥਿ ਆਇਆ ਵਰਸਾਣੇ ਬਹੁਤੇਰੇ ॥	ਮਾਝ ੫, ੨੨, ੪ : ੧	-	੧੦੧
ਹਰਿ ਇਕਸੈ ਦਾ ਹੈ ਅਮਰੁ ਇਕੋ ਹਰਿ ਚਿਤਿ ਧਰਿ ॥	ਸਿਰੀ ੪, ਵਾਰ, ੧ : ੨	-	੮੩
ਹਰਿ ਇਕਸੈ ਦੀ ਮੈ ਟੇਕ ਹੈ ਜੋ ਸਿਰਿ ਸਭਨਾ ਸਮਰਥੁ ॥	ਰਾਮ ੫, ਵਾਰ ੫ ਸ, ੫, ੧ : ੭	-	੯੫੮
ਹਰਿ ਇਕਸੈ ਨਾਲਿ ਮੈ ਗੋਸਟੇ ਮੁਹੁ ਮੈਲਾ ਕਰੈ ਨ ਭੰਗੁ ॥	ਰਾਮ ੫, ਵਾਰ ੫ ਸ, ੫, ੧ : ੩	-	੯੫੮
ਹਰਿ ਇਕਸੈ ਨਾਲਿ ਮੈ ਦੋਸਤੀ ਹਰਿ ਇਕਸੈ ਨਾਲਿ ਮੈ ਰੰਗੁ ॥	ਰਾਮ ੫, ਵਾਰ ੫ ਸ, ੫, ੧ : ੧	-	੯੫੮

ਹਰਿ ਇਕਤੈ ਕਾਰੈ ਲਾਇਓਨੁ ਜਿਉ ਭਾਵੈ ਤਿਂਵੈ ਨਿਬਾਹਿ ਜੀਉ ॥	ਸਿਰੀ ੫, ਅਸ ੨੯, ੩ : ੩	-	੭੩
ਹਰਿ ਇਕਨਾ ਮਾਰਗਿ ਪਾਏ ਆਪੇ ਹਰਿ ਇਕਨਾ ਉਝੜਿ ਪਾਏ ॥	ਬਿਹਾ ੪, ਵਾਰ, ੫ : ੩	-	੫੫੦
ਹਰਿ ਇਕੁ ਧਿਆਵਹਿ ਇਕੁ ਇਕੋ ਹਰਿ ਸਤਿਆ ॥	ਸੋਰ ੪, ਵਾਰ, ੯ : ੨	-	੬੪੬
ਹਰਿ ਇਕੋ ਕਰਤਾ ਇਕੁ ਇਕੋ ਦੀਬਾਣੁ ਹਰਿ ॥	ਸਿਰੀ ੪, ਵਾਰ, ੧ : ੧	-	੮੩
ਹਰਿ ਇਕੋ ਦਾਤਾ ਸੇਵੀਐ ਹਰਿ ਇਕੁ ਧਿਆਈਐ ॥	ਵਡ ੪, ਵਾਰ, ੧੦ : ੧	-	੫੯੦
ਹਰਿ ਇਕੋ ਦਾਤਾ ਮੰਗੀਐ ਮਨ ਚਿੰਦਿਆ ਪਾਈਐ ॥	ਵਡ ੪, ਵਾਰ, ੧੦ : ੨	-	੫੯੦
ਹਰਿ ਇਕੋ ਦਾਤਾ ਵਰਤਦਾ ਦੂਜਾ ਅਵਰੁ ਨ ਕੋਇ ॥	ਸਿਰੀ ੩, ੫੭, ੨ : ੧	-	੩੬
ਹਰਿ ਇਕੋ ਮੇਰਾ ਸਜਣੋ ਹਰਿ ਇਕਸੈ ਨਾਲਿ ਮੈ ਸੰਗੁ ॥	ਰਾਮ ੫, ਵਾਰ ੫ ਸ, ੫, ੧ : ੨	-	੯੫੮
ਹਰਿ ਇਕੋ ਮੇਰਾ ਦਾਤਾਰੁ ਹੈ ਸਿਰਿ ਦਾਤਿਆ ਜਗ ਹਥੁ ॥	ਰਾਮ ੫, ਵਾਰ ੫ ਸ, ੫, ੧ : ੬	-	੯੫੮
ਹਰਿ ਇਕੋ ਮੇਰਾ ਮਸਲਤੀ ਭੰਨਣ ਘੜਨ ਸਮਰਥੁ ॥	ਰਾਮ ੫, ਵਾਰ ੫ ਸ, ੫, ੧ : ੫	-	੯੫੮
ਹਰਿ ਇਕੋ ਵਰਤੈ ਇਕੁ ਇਕੋ ਉਤਪਤਿਆ ॥	ਸੋਰ ੪, ਵਾਰ, ੯ : ੩	-	੬੪੬
ਹਰਿ ਇਠੈ ਨਿਤ ਧਿਆਇਦਾ ॥	ਸਿਰੀ ੫, ਅਸ ੨੯, ੭ : ੧	-	੭੩
ਹਰਿ ਏਕ ਬਿਨੁ ਕਛੁ ਅਵਰੁ ਨਾਹੀ ਭਾਉ ਦੁਤੀਆ ਜਾਲੀਐ ॥	ਆਸਾ ੫, ਛੰਤ ੧੩, ੪ : ੪	-	੪੬੧
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥	ਧਨਾ ੫, ੩੧, ੧*: ੧	-	੬੭੯
ਹਰਿ ਏਕੁ ਚਿਤਵੈ ਪ੍ਰਭੁ ਏਕੁ ਗਾਵੈ ਹਰਿ ਏਕੁ ਦ੍ਰਿਸਟੀ ਆਇਆ ॥	ਰਾਮ ੫, ਛੰਤ ੩, ੨ : ੫	-	੯੨੫
ਹਰਿ ਏਕੁ ਨਿਰੰਜਨੁ ਗਾਈਐ ਸਭ ਅੰਤਰਿ ਸੋਈ ॥	ਜੈਤ ੫, ਵਾਰ, ੧ : ੧	-	੭੦੬
ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ ॥	ਗੂਜ ੪, ਅਸ ੧, ੭ : ੨	-	੫੦੭
ਹਰਿ ਏਕੋ ਬੋਲੈ ਹਰਿ ਏਕੁ ਬੁਲਾਏ ਗੁਰਿ ਪੂਰੈ ਹਰਿ ਏਕੁ ਦਿਖਈਐ ॥	ਗੋਂਡ ੪, ੫, ੨ : ੨	-	੮੬੧
ਹਰਿ ਸਕਤ ਸਰਨ ਸਮਰਥ ਨਾਨਕ ਆਨ ਨਹੀ ਨਿਹੋਰ ॥	ਕੇਦਾ ੫, ੧੦, ੨ : ੨	-	੧੧੨੧
ਹਰਿ ਸੰਗਿ ਸਹਾਈ ਪਾਇਆ ॥	ਸੋਰ ੫, ੫੯, ੧ : ੨	-	੬੨੩
ਹਰਿ ਸੰਗਿ ਸਹਾਈ ਮਹਾ ਮੀਤੁ ਤਿਸ ਸਿਉ ਤੇਰਾ ਭੇਦੁ ॥	ਬਿਲਾ ੫, ੫੮, ੩ : ੧	-	੮੧੫
ਹਰਿ ਸੰਗਿ ਸੰਗਿ ਖਚੀਐ ॥	ਸਾਰ ੫, ੧੩੦, ੨ : ੪	-	੧੨੨੯
ਹਰਿ ਸੰਗਿ ਸਾਥੀ ਸਦਾ ਤੇਰੈ ਦਿਨਸੁ ਰੈਣਿ ਸਮਾਲੀਐ ॥	ਆਸਾ ੫, ਛੰਤ ੧੩, ੪ : ੩	-	੪੬੧
ਹਰਿ ਸੰਗਿ ਹਰੀ ਸਤਸੰਗੁ ਭਏ ਹਰਿ ਕੰਚਨੁ ਚੰਦਨੁ ਕੀਨੇ ॥	ਧਨਾ ੪, ੭, ੧*: ੨	-	੬੬੮
ਹਰਿ ਸੰਗਿ ਰੰਗ ਕਰਤੀ ਮਹਾ ਕੇਲ ॥	ਸਾਰ ੫, ੧੩੦, ੧*: ੫	-	੧੨੨੯
ਹਰਿ ਸੰਗਿ ਰਾਤਾ ਅਨਦਿਨੁ ਜਾਗੈ ॥	ਗਉ ੫, ੧੦੯*, ੩ : ੨	-	੨੦੧
ਹਰਿ ਸੰਗਿ ਰਾਤਾ ਸਹਜ ਘਰਿ ਵਸੈ ॥	ਗਉ ੫, ੧੦੯*, ੩ : ੩	-	੨੦੧
ਹਰਿ ਸੰਗਿ ਰਾਤੇ ਸੁਫਲ ਫਲਾ ॥	ਗਉ ੫, ੧੦੯*, ੧ : ੪	-	੨੦੧
ਹਰਿ ਸੰਗਿ ਰਾਤੇ ਜਮ ਕੀ ਨਹੀ ਤ੍ਰਾਸ ॥	ਗਉ ੫, ੧੦੯*, ੨ : ੩	-	੨੦੧
ਹਰਿ ਸੰਗਿ ਰਾਤੇ ਦੂਖੁ ਨ ਲਾਗੈ ॥	ਗਉ ੫, ੧੦੯*, ੩ : ੧	-	੨੦੧
ਹਰਿ ਸੰਗਿ ਰਾਤੇ ਨਹੀ ਡੂਬੈ ਜਲਾ ॥	ਗਉ ੫, ੧੦੯*, ੧ : ੩	-	੨੦੧
ਹਰਿ ਸੰਗਿ ਰਾਤੇ ਨਿਰਮਲ ਸੋਇ ॥	ਗਉ ੫, ੧੦੯*, ੪ : ੨	-	੨੦੧
ਹਰਿ ਸੰਗਿ ਰਾਤੇ ਪੂਰਨ ਆਸ ॥	ਗਉ ੫, ੧੦੯*, ੨ : ੪	-	੨੦੧
ਹਰਿ ਸੰਗਿ ਰਾਤੇ ਭਾਹਿ ਨ ਜਲੈ ॥	ਗਉ ੫, ੧੦੯*, ੧ : ੧	-	੨੦੧
ਹਰਿ ਸੰਗਿ ਰਾਤੇ ਭ੍ਰਮੁ ਭਉ ਨਸੈ ॥	ਗਉ ੫, ੧੦੯*, ੩ : ੪	-	੨੦੧
ਹਰਿ ਸੰਗਿ ਰਾਤੇ ਮਤਿ ਊਤਮ ਹੋਇ ॥	ਗਉ ੫, ੧੦੯*, ੪ : ੧	-	੨੦੧
ਹਰਿ ਸੰਗਿ ਰਾਤੇ ਮਨ ਤਨ ਹਰੇ ॥	ਗਉ ੫, ੮੬, ੧*: ੧	-	੧੮੧
ਹਰਿ ਸੰਗਿ ਰਾਤੇ ਮਾਇਆ ਨਹੀ ਛਲੈ ॥	ਗਉ ੫, ੧੦੯*, ੧ : ੨	-	੨੦੧
ਹਰਿ ਸੰਗਿ ਰਾਤੇ ਮਿਟੈ ਸਭ ਚਿੰਤਾ ॥	ਗਉ ੫, ੧੦੯*, ੨ : ੧	-	੨੦੧
ਹਰਿ ਸਚਾ ਸਾਹਿਬੁ ਸਚੁ ਤਪਾਵਸੁ ਕਰਿ ਵੇਖੈ ਚਲਤ ਸਬਾਏ ॥	ਬਿਹਾ ੪, ਵਾਰ, ੫ : ੪	-	੫੫੦
ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥	ਮਾਝ ੩, ਅਸ ੧੨, ੧*: ੨	-	੧੧੬
ਹਰਿ ਸਜਣ ਦਾਵਣਿ ਲਗਿਆ ਕਿਸੈ ਨ ਦੇਈ ਬੰਨਿ ॥	ਮਾਝ ੫, ਬਾਰਾ, ੪ : ੨	-	੧੩੪
ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥	ਸੋਰ ੪, ਵਾਰ, ੧੨ : ੧	-	੬੪੭
ਹਰਿ ਸਜਣੁ ਗੁਰੁ ਸੇਵਦਾ ਗੁਰ ਕਰਣੀ ਪਰਧਾਨੁ ॥	ਸਿਰੀ ੧, ੧੯, ੪ : ੨	-	੨੧
ਹਰਿ ਸਜਣੁ ਲਧਾ ਮੇਰੇ ਪਿਆਰੇ ਨਾਨਕ ਗੁਰੂ ਲਿਵੈ ॥	ਆਸਾ ੪, ਛੰਤ ੨੧, ੩ : ੪	-	੪੫੨
ਹਰਿ ਸਤਸੰਗਤਿ ਆਪੇ ਮੇਲੈ ਗੁਰ ਸਬਦੀ ਹਰਿ ਗੁਣ ਗਾਵਣਿਆ ॥	ਮਾਝ ੩, ਅਸ ੧੦, ੧*: ੨	-	੧੧੪
ਹਰਿ ਸਤਸੰਗਤਿ ਸਤ ਪੁਰਖੁ ਮਿਲਾਈਐ ॥	ਮਾਝ ੪, ੬, ੪ : ੧	-	੯੬

ਹਰਿ ਸਾਧ ਸਰਣਿ ਨਾਨਕ ਗਹੀ ॥	ਗਉ ੫, ੧੪੪*, ੪ : ੨	-	੨੧੧
ਹਰਿ ਸਾਧਹ ਸਰਣਾਗਤੀ ਨਾਨਕ ਆਸ ਪੁਜਾਇ ॥	ਰਾਮ ੫, ਰੁਤੀ ੫, ੨ ਸ: ੨	-	੯੨੮
ਹਰਿ ਸਾ ਪ੍ਰੀਤਮੁ ਅਵਰੁ ਨ ਕੋਇ ॥	ਭੈਰ ੫, ੫੧, ੩ : ੧	-	੧੧੫੧
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥	ਗਉ ੫, ੧੦੮, ੧*: ੧	-	੧੮੭
ਹਰਿ ਸਾ ਮੀਤੁ ਨਾਹੀ ਮੈ ਕੋਈ ॥	ਮਾਰੂ ੧, ਸੋਲਾ ੮, ੧ : ੧	-	੧੦੨੭
ਹਰਿ ਸਾਲਾਹਹਿ ਸਦਾ ਸੁਖਦਾਤਾ ਹਰਿ ਬਖਸੇ ਭਗਤਿ ਸਲਾਹਾ ਹੇ ॥	ਮਾਰੂ ੩, ਸੋਲਾ ੧੨, ੫ : ੩	-	੧੦੫੫
ਹਰਿ ਸਾਲਾਹੀ ਸਦਾ ਸਦਾ ਤਨੁ ਮਨੁ ਸਉਪਿ ਸਰੀਰੁ ॥	ਸੂਹੀ ੩, ਵਾਰ, ੧੦ : ੧	-	੭੮੯
ਹਰਿ ਸਾਲਾਹੇ ਹਰਿ ਪੜੈ ਗੁਰ ਕੈ ਸਬਦਿ ਵੀਚਾਰਿ ॥	ਮਾਰੂ ੩, ਵਾਰ ੨੨ ਸ, ੩, ੨ : ੩	-	੧੦੯੩
ਹਰਿ ਸਿਉ ਸਦ ਹੀ ਰਹੈ ਸਮਾਏ ॥	ਮਾਰੂ ੩, ਸੋਲਾ ੧੪, ੯ : ੨	-	੧੦੫੮
ਹਰਿ ਸਿਉ ਸੋ ਰਚੈ ਜਿਸੁ ਸਾਧ ਕਾ ਮੰਤਾ ॥	ਗਉ ੫, ੧੦੯*, ੨ : ੨	-	੨੦੧
ਹਰਿ ਸਿਉ ਚਿਤੁ ਨ ਲਾਇਨੀ ਵਾਦੀ ਧਰਨਿ ਪਿਆਰੁ ॥	ਮਾਰੂ ੩, ਵਾਰ ੧੬ ਸ, ੩, ੧ : ੩	-	੧੦੯੧
ਹਰਿ ਸਿਉ ਚਿਤੁ ਲਾਗੈ ਫਿਰਿ ਕਾਲੁ ਨ ਖਾਇ ॥	ਧਨਾ ੧, ੪, ੧*: ੨	-	੬੬੧
ਹਰਿ ਸਿਉ ਜਾਇ ਮਿਲਣਾ ਸਾਧਸੰਗਿ ਰਹਣਾ ਸੋ ਸੁਖੁ ਅੰਕਿ ਨ ਮਾਵੈ ॥	ਕੇਦਾ ੫, ਛੰਤ ੧, ੩ : ੫	-	੧੧੨੨
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥	ਗਉ ੫, ਅਸ ੬, ੧ : ੪	-	੨੩੮
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥	ਗਉ ੫, ਅਸ ੬, ੧ : ੨	-	੨੩੮
ਹਰਿ ਸਿਉ ਜੁਰੈ ਤਾ ਸਭੁ ਕੋ ਮੀਤੁ ॥	ਗਉ ੫, ਅਸ ੬, ੧ : ੧	-	੨੩੮
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹਾ ॥	ਗਉ ੫, ਅਸ ੬, ੧ : ੩	-	੨੩੮
ਹਰਿ ਸਿਉ ਤੋੜਿ ਬਿਖਿਆ ਸੰਗਿ ਜੋੜੀ ॥	ਗਉ ਕਬ, ੨੪, ੧*: ੨	-	੩੨੮
ਹਰਿ ਸਿਉ ਪ੍ਰੀਤਿ ਊਪਜੀ ਗੁਰਿ ਸੋਝੀ ਪਾਈ ॥	ਮਾਰੂ ੩, ਵਾਰ, ੨ : ੫	-	੧੦੮੭
ਹਰਿ ਸਿਉ ਪ੍ਰੀਤਿ ਊਪਜੈ ਮਾਇਆ ਮੋਹੁ ਜਲਾਵੈ ॥	ਬਿਹਾ ੪, ਵਾਰ ੧੩ ਸ, ੩, ੧ : ੨	-	੫੫੩
ਹਰਿ ਸਿਉ ਪ੍ਰੀਤਿ ਅੰਤਰੁ ਮਨੁ ਬੇਧਿਆ ਹਰਿ ਬਿਨੁ ਰਹਣੁ ਨ ਜਾਈ ॥	ਸੋਰ ੪, ੮, ੧ : ੧	-	੬੦੭
ਹਰਿ ਸਿਉ ਰਾਤੀ ਸਬਦੁ ਵੀਚਾਰੀ ॥	ਆਸਾ ੧, ੧੪, ੩ : ੨	-	੩੫੩
ਹਰਿ ਸਿੰਘਾਸਣੁ ਦੀਅਉ ਸਿਰੀ ਗੁਰੁ ਤਹ ਬੈਠਾਯਉ ॥	ਸਵ ੫, ਹਰਿ, ੯ : ੨	-	੧੪੦੯
ਹਰਿ ਸਿਮਰਹੁ ਗੁਰ ਬਚਨ ਸਮਾਰਹੁ ਸੰਗਤਿ ਹਰਿ ਜਨ ਭਾਉ ਕਰੇ ॥	ਮਾਰੂ ੧, ਅਸ ੮, ੧੨ : ੧	-	੧੦੧੪
ਹਰਿ ਸਿਮਰਣੁ ਸਾਚਾ ਬੀਚਾਰੁ ॥	ਭੈਰ ੫, ੨੯, ੩ : ੨	-	੧੧੪੩
ਹਰਿ ਸਿਮਰਤ ਸਗਲ ਬਿਨਾਸੇ ਦੂਖਾ ॥	ਆਸਾ ੫, ੫੯, ੧ : ੨	-	੩੮੫
ਹਰਿ ਸਿਮਰਤ ਸਦਾ ਹੋਇ ਅਨੰਦੁ ਸੁਖੁ ਅੰਤਰਿ ਸਾਂਤਿ ਸੀਤਲ ਮਨੁ ਅਪਨਾ ॥	ਗੋਂਡ ੪, ੩, ੧ : ੧	-	੮੬੦
ਹਰਿ ਸਿਮਰਤ ਸਭਿ ਮਿਟਹਿ ਕਲੇਸ ॥	ਗਉ ੫, ੧੪੪, ੧ : ੧	-	੧੯੪
ਹਰਿ ਸਿਮਰਤ ਸਭੁ ਦੂਖੁ ਲਾਥਾ ॥	ਸੋਰ ੫, ੭੫, ੨ : ੨	-	੬੨੭
ਹਰਿ ਸਿਮਰਤ ਕਛੁ ਨਾਹਿ ਫੇਰ ॥	ਬਸੰ ੫, ੧੧, ੧ : ੪	-	੧੧੮੩
ਹਰਿ ਸਿਮਰਤ ਕਾਟੈ ਸੋ ਕਾਲੁ ॥	ਬਿਲਾ ੫, ੨੪, ੧*: ੨	-	੮੦੭
ਹਰਿ ਸਿਮਰਤ ਕਿਛੁ ਚਾਖੁ ਨ ਜੋਹੈ ॥	ਭੈਰ ੫, ੪੯, ੨ : ੧	-	੧੧੫੦
ਹਰਿ ਸਿਮਰਤ ਕਿਲਵਿਖ ਸਭਿ ਨਾਸੇ ॥	ਬਿਲਾ ੫, ੨੧, ੧ : ੨	-	੮੦੬
ਹਰਿ ਸਿਮਰਤ ਗਰਭ ਜੋਨਿ ਨ ਰੁਧੈ ॥	ਭੈਰ ੫, ੪੯, ੨ : ੪	-	੧੧੫੦
ਹਰਿ ਸਿਮਰਤ ਜਨ ਗਏ ਨਿਸਤਰਿ ਤਰੇ ॥	ਆਸਾ ਰਵਿ, ੫, ੧*: ੨	-	੪੮੭
ਹਰਿ ਸਿਮਰਤ ਜਮੁ ਕਛੁ ਨ ਕਹੈ ॥	ਰਾਮ ੫, ੨੨, ੧*: ੨	-	੮੮੯
ਹਰਿ ਸਿਮਰਤ ਤਨੁ ਮਨੁ ਹਰਿਆ ਲਹਿ ਜਾਹਿ ਵਿਜੋਗ ॥	ਜੈਤ ੫, ਵਾਰ, ੩ : ੪	-	੭੦੬
ਹਰਿ ਸਿਮਰਤ ਤੂ ਨਾ ਜਲਹਿ ਮਨਿ ਤਨਿ ਉਰ ਧਾਰਿ ॥	ਜੈਤ ੫, ਵਾਰ, ੨ : ੩	-	੭੦੬
ਹਰਿ ਸਿਮਰਤ ਤੇਰੀ ਜਾਇ ਬਲਾਇ ॥	ਗਉ ੫, ੧੩੭, ੧ : ੧	-	੧੯੩
ਹਰਿ ਸਿਮਰਤ ਤ੍ਰਾਸ ਸਭ ਨਾਸੈ ॥	ਗਉ ੫, ੧੧੬, ੧ : ੨	-	੧੮੯
ਹਰਿ ਸਿਮਰਤ ਦੈਤ ਦੇਉ ਨ ਪੋਹੈ ॥	ਭੈਰ ੫, ੪੯, ੨ : ੨	-	੧੧੫੦
ਹਰਿ ਸਿਮਰਤ ਨਾਨਕ ਸੁਖੁ ਪਾਇਆ ॥	ਗਉ ੫, ੭੭, ੪ : ੪	-	੧੭੮
ਹਰਿ ਸਿਮਰਤ ਨਾਨਕ ਭਈ ਅਮੋਲੀ ॥	ਆਸਾ ੫, ੩੫, ੨ : ੨	-	੩੭੯
ਹਰਿ ਸਿਮਰਤ ਪੂਰਨ ਪਦੁ ਪਾਇਆ ॥	ਗਉ ੫, ੧੩੮, ੩ : ੧	-	੧੯੩
ਹਰਿ ਸਿਮਰਤ ਬਿਨਸੇ ਸਭ ਦੂਖ ॥	ਰਾਮ ੫, ੫੮, ੨ : ੨	-	੯੦੧
ਹਰਿ ਸਿਮਰਤ ਮਨੁ ਤਨੁ ਸੁਖੀ ਬਿਨਸੀ ਦੁਤੀਆ ਸੋਚ ॥	ਰਾਮ ੫, ਛੰਤ ੪, ੨ ਸ: ੧	-	੯੨੬
ਹਰਿ ਸਿਮਰਤ ਮੋਹੁ ਮਾਨੁ ਨ ਬਧੈ ॥	ਭੈਰ ੫, ੪੯, ੨ : ੩	-	੧੧੫੦

ਹਰਿ ਸਿਮਰਨ ਕੀ ਸਗਲੀ ਬੇਲਾ ॥	ਭੈਰ ੫, ੪੯, ੩ : ੧	-	੧੧੫੦
ਹਰਿ ਸਿਮਰਨ ਕੀ ਵੇਲਾ ਬਜਰ ਸਿਰਿ ਪਰੈ ॥	ਭੈਰ ੫, ੨੮, ੧ : ੪	-	੧੧੪੩
ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ ॥	ਗਉ ੫, ੧੧੯, ੨ : ੨	-	੧੮੯
ਹਰਿ ਸਿਮਰਨ ਬਿਨੁ ਨਰਕਿ ਪਾਹਿ ॥	ਬਸੰ ੫, ਅਸ ੨, ੧ : ੨	-	੧੧੯੨
ਹਰਿ ਸਿਮਰਨ ਮਹਿ ਆਪਿ ਨਿਰੰਕਾਰਾ ॥	ਗਉ ੫, ਸੁਖ ੧, ੮ : ੮	-	੨੬੩
ਹਰਿ ਸਿਮਰਨਿ ਕੀਓ ਸਗਲ ਅਕਾਰਾ ॥	ਗਉ ੫, ਸੁਖ ੧, ੮ : ੭	-	੨੬੩
ਹਰਿ ਸਿਮਰਨਿ ਤੇਰਾ ਹੋਇ ਉਧਾਰੁ ॥	ਰਾਮ ੫, ੪੧, ੩ : ੩	-	੮੯੫
ਹਰਿ ਸਿਮਰਨਿ ਧਾਰੀ ਸਭ ਧਰਨਾ ॥	ਗਉ ੫, ਸੁਖ ੧, ੮ : ੫	-	੨੬੩
ਹਰਿ ਸਿਮਰਨਿ ਨੀਚ ਚਹੁ ਕੁੰਟ ਜਾਤੇ ॥	ਗਉ ੫, ਸੁਖ ੧, ੮ : ੪	-	੨੬੩
ਹਰਿ ਸਿਮਰਨਿ ਭਏ ਸਿਧ ਜਤੀ ਦਾਤੇ ॥	ਗਉ ੫, ਸੁਖ ੧, ੮ : ੩	-	੨੬੩
ਹਰਿ ਸਿਮਰਨਿ ਮੇਰਾ ਮਨੁ ਤਨੁ ਭੀਨੇ ॥	ਆਸਾ ਕਬ, ੩, ੨ : ੪	-	੪੭੬
ਹਰਿ ਸਿਮਰਨਿ ਲਗਿ ਬੇਦ ਉਪਾਏ ॥	ਗਉ ੫, ਸੁਖ ੧, ੮ : ੨	-	੨੬੩
ਹਰਿ ਸਿਮਰਨੁ ਕਰਿ ਹਰਿ ਜਨ ਛੂਟੇ ॥	ਆਸਾ ੫, ੭੩, ੧ : ੨	-	੩੮੮
ਹਰਿ ਸਿਮਰਨੁ ਕਰਿ ਭਗਤ ਪ੍ਰਗਟਾਏ ॥	ਗਉ ੫, ਸੁਖ ੧, ੮ : ੧	-	੨੬੩
ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥	ਭੈਰ ੫, ੪੫, ੧ : ੩	-	੧੧੪੮
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥	ਪ੍ਰਭਾ ੫, ੩, ੨ : ੪	-	੧੩੩੮
ਹਰਿ ਸਿਮਰਨੁ ਪਾਈਐ ਸੰਜੋਗ ॥	ਰਾਮ ਕਬ, ੯, ੭ : ੪	-	੯੭੧
ਹਰਿ ਸਿਮਰਨੁ ਬਹੁ ਮਾਹਿ ਇਕੇਲਾ ॥	ਭੈਰ ੫, ੪੯, ੩ : ੨	-	੧੧੫੦
ਹਰਿ ਸਿਮਰਿ ਏਕੰਕਾਰੁ ਸਾਚਾ ਸਭੁ ਜਗਤੁ ਜਿੰਨਿ ਉਪਾਇਆ ॥	ਤੁਖਾ ੧, ਛੰਤ ੬, ੨ : ੩	-	੧੧੧੩
ਹਰਿ ਸਿਮਰਿ ਏਕ ਰੰਗਿ ਮਿਟਿ ਜਾਂਹਿ ਦੋਖ ਮੀਤ ॥	ਮਲਾ ੫, ੨੮, ੧ : ੨	-	੧੨੭੨
ਹਰਿ ਸਿਮਰਿ ਸਿਮਰਿ ਆਨਦ ਕਰਿ ਨਾਨਕ ਪ੍ਰਭਿ ਪੂਰਨ ਪੈਜ ਰਖਾਈ ॥	ਧਨਾ ੫, ੪੬, ੨ : ੨	-	੬੮੨
ਹਰਿ ਸਿਮਰਿ ਸਿਮਰਿ ਕਾਟਿਆ ਭਉ ਕਾਲ ॥	ਗਉ ੫, ੧੬੯, ੩ : ੨	-	੨੦੦
ਹਰਿ ਸਿਮਰਿ ਸਿਮਰਿ ਨਾਨਕ ਰੰਗਿ ਰਾਤਾ ਮਨ ਕੀ ਚਿੰਤ ਮਿਟਾਏ ॥	ਸੂਹੀ ੫, ਛੰਤ ੮, ੧ : ੬	-	੭੮੨
ਹਰਿ ਸਿਮਰਿ ਸਿਮਰਿ ਮਾਨੁ ਮੋਹੁ ਕਟਾਹਾਂ ॥	ਸੂਹੀ ੫, ੨੬, ੩ : ੨	-	੭੪੨
ਹਰਿ ਸਿਮਰਿ ਨਾਨਕ ਨੇਤ ॥	ਬਿਲਾ ੫, ਅਸ ੨, ੭ : ੬	-	੮੩੮
ਹਰਿ ਸੁਆਮੀ ਹਰਿ ਪ੍ਰਭ ਤਿਨ ਮਿਲੇ ਜਿਨ ਲਿਖਿਆ ਧੁਰਿ ਹਰਿ ਪ੍ਰੀਤਿ ॥	ਕਾਨ ੪, ਵਾਰ ੧੦ ਸ, ੪, ੧ : ੪	-	੧੩੧੭
ਹਰਿ ਸੁਖਦਾਤਾ ਸਦਾ ਸਲਾਹੀ ਅੰਤਰਿ ਰਖਾਂ ਉਰ ਧਾਰੇ ॥	ਸਾਰ ੪, ਵਾਰ ੩੨ ਸ, ੩, ੨ : ੪	-	੧੨੪੯
ਹਰਿ ਸੁਖਦਾਤਾ ਸਬਦਿ ਪਛਾਤਾ ਕਾਮਣਿ ਲਇਆ ਕੰਠਿ ਲਾਏ ॥	ਸੂਹੀ ੩, ਛੰਤ ੪, ੩ : ੫	-	੭੭੦
ਹਰਿ ਸੁਖਦਾਤਾ ਸਭਨਾ ਗਲਾ ਕਾ ਤਿਸ ਨੋ ਧਿਆਇਦਿਆ ਕਿਵ ਨਿਮਖ ਘੜੀ ਮੁਹੁ ਮੋੜੀਐ ॥	ਬਿਹਾ ੪, ਵਾਰ, ੪ : ੨	-	੫੫੦
ਹਰਿ ਸੁਖਦਾਤਾ ਗੁਰਮੁਖਿ ਜਾਤਾ ਸਹਜੇ ਰਹਿਆ ਸਮਾਈ ॥	ਸਾਰ ੩, ਅਸ ੧, ੧ : ੨	-	੧੨੩੩
ਹਰਿ ਸੁਖਦਾਤਾ ਮਨਿ ਨਹੀ ਵਸਿਆ ਅੰਤਿ ਗਇਆ ਪਛੁਤਾਈ ॥	ਸਿਰੀ ੩, ਅਸ ੧੮, ੪ : ੩	-	੬੫
ਹਰਿ ਸੁਖਦਾਤਾ ਮਨਿ ਵਸੈ ਹਉਮੈ ਜਾਇ ਗੁਮਾਨੁ ॥	ਗੂਜ ੩, ਵਾਰ ੯ ਸ, ੩, ੨ : ੨	-	੫੧੨
ਹਰਿ ਸੁਖਦਾਤਾ ਮੇਰੇ ਮਨ ਜਾਪੁ ॥	ਭੈਰ ੪, ੪, ੧*: ੧	-	੧੧੩੪
ਹਰਿ ਸੁਖਦਾਤਾ ਮੇਰੈ ਨਾਲਾ ॥	ਭੈਰ ੩, ੨੦, ੧ : ੪	-	੧੧੩੩
ਹਰਿ ਸੁਖ ਨਿਧਾਨ ਨਾਨਕ ਦਾਸਿ ਪਾਇਆਂ ॥	ਧਨਾ ੫, ੫੬, ੪ : ੨	-	੬੮੪
ਹਰਿ ਸੁਖੁ ਪਲ੍ਹਰਿ ਤਿਆਗਿਆ ਨਾਮੁ ਵਿਸਾਰਿ ਦੁਖੁ ਪਾਏ ॥	ਬਿਲਾ ੪, ਵਾਰ ੫ ਸ, ੩, ੧ : ੨	-	੮੫੦
ਹਰਿ ਸੁਜਾਣੁ ਨ ਭੁਲਈ ਮੇਰੇ ਗੋਵਿੰਦਾ ਆਪੇ ਸਤਿਗੁਰੁ ਜੋਗੀ ਜੀਉ ॥	ਗਉ ੪, ੬੮, ੧ : ੪	-	੧੭੪
ਹਰਿ ਸੇਤੀ ਓਹੁ ਰਹੈ ਸਮਾਇ ॥	ਆਸਾ ੫, ੨, ੪ : ੪	-	੩੭੦
ਹਰਿ ਸੇਤੀ ਸਦ ਮਾਣਹੁ ਰਲੀਆ ਜਨਮ ਮਰਣ ਦੁਖ ਖੋਵਹੁ ॥	ਸਿਰੀ ੪, ਪਹ ੩, ੪ : ੪	-	੭੭
ਹਰਿ ਸੇਤੀ ਸਦ ਰਹਹਿ ਲਿਵ ਲਾਇ ॥	ਬਸੰ ੩, ੮, ੧ : ੩	-	੧੧੭੪
ਹਰਿ ਸੇਤੀ ਸਦਾ ਮਿਲਿ ਰਹੇ ਜਿਨੀ ਆਪੁ ਪਛਾਨਾ ॥	ਮਾਰੂ ੩, ਵਾਰ, ੮ : ੨	-	੧੦੮੯
ਹਰਿ ਸੇਤੀ ਚਿਤੁ ਗਹਿ ਰਹੈ ਜਰਾ ਕਾ ਭਉ ਨ ਹੋਵਈ ਜੀਵਨ ਪਦਵੀ ਪਾਇ ॥	ਗੂਜ ੩, ੧, ੧*: ੨	-	੪੯੦
ਹਰਿ ਸੇਤੀ ਮਨੁ ਬੇਧਿਆ ਮੇਰੀ ਜਿੰਦੁੜੀਏ ਜਿਉ ਬਾਲਕ ਲਗਿ ਦੁਧ ਖੀਰੇ ਰਾਮ ॥	ਬਿਹਾ ੪, ੨, ੨ : ੧	-	੫੩੮
ਹਰਿ ਸੇਤੀ ਮਨੁ ਰਵਿ ਰਹਿਆ ਸਚੇ ਰਹਿਆ ਸਮਾਇ ॥	ਸੋਰ ੪, ਵਾਰ ੨੪ ਸ, ੩, ੧ : ੩	-	੬੫੧
ਹਰਿ ਸੇਤੀ ਮਨੁ ਰਵਿ ਰਹਿਆ ਘਰ ਹੀ ਮਾਹਿ ਉਦਾਸੁ ॥	ਸਿਰੀ ੩, ੩੪, ੪ : ੨	-	੭੬

ਹਰਿ ਸੇਤੀ ਰੰਗਿ ਰਵਿ ਰਹੇ ਸਭ ਸਾਸ ਗਿਰਾਸਾ ॥	ਸਾਰ ੪, ਵਾਰ, ੨੬ : ੩	-	੧੨੪੭
ਹਰਿ ਸੇਵਉ ਹਰਿ ਰਿਦੈ ਬਸਾਵਉ ਹਰਿ ਪਾਇਆ ਸਤਸੰਗਾ ॥	ਸਾਰ ੫, ੩੦, ੧ : ੧	-	੧੨੧੦
ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥	ਸੋਰ ੪, ਵਾਰ, ੭ : ੪	-	੬੪੫
ਹਰਿ ਸੇਵਹੁ ਖਿਨੁ ਖਿਨੁ ਢਿਲ ਮੂਲਿ ਨ ਕਰਿਹੁ ਜਿਤੁ ਅਸਥਿਰੁ ਜੁਗੁ ਜੁਗੁ ਹੋਵਹੁ ॥	ਸਿਰੀ ੪, ਪਹ ੩, ੪ : ੩	-	੭੭
ਹਰਿ ਸੇਵਕ ਨਾਹੀ ਜਮ ਪੀੜ ॥	ਬਿਲਾ ੫, ੩, ੨ : ੨	-	੮੦੨
ਹਰਿ ਸੇਵਾ ਤੇ ਕਾਲੁ ਜੋਹਿ ਨ ਸਾਕੈ ਚਰਨੀ ਆਇ ਪਵੈ ਹਰਿ ਜਾਨੈ ॥	ਕਲਿ ੪, ੫, ੧ : ੨	-	੧੩੨੦
ਹਰਿ ਸੇਵਾ ਬਿਨੁ ਏਹ ਫਲ ਲਾਗੇ ॥	ਗਉ ੫, ਥਿਤੀ, ੯ : ੭	-	੨੯੮
ਹਰਿ ਸੇਵਾ ਭਾਈ ਪਰਮ ਗਤਿ ਪਾਈ ਹਰਿ ਊਤਮੁ ਹਰਿ ਹਰਿ ਕਾਮੁ ਜੀਉ ॥	ਆਸਾ ੪, ਛੰਤ ੧੦, ੧ : ੨	-	੪੪੪
ਹਰਿ ਸੇਵਾ ਮਹਿ ਪਰਮ ਨਿਧਾਨੁ ॥	ਆਸਾ ੫, ੧੬, ੧ : ੧	-	੩੭੫
ਹਰਿ ਸੇਵਾ ਮੁਖਿ ਅੰਮ੍ਰਿਤ ਨਾਮੁ ॥	ਆਸਾ ੫, ੧੬, ੧ : ੨	-	੩੭੫
ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥	ਸੋਰ ੪, ਵਾਰ, ੧੨ : ੪	-	੬੪੭
ਹਰਿ ਸੇਵੇ ਸੋ ਹਰਿ ਕਾ ਲੋਗੁ ॥	ਬਸੰ ੩, ੩, ੧ : ੧	-	੧੧੭੨
ਹਰਿ ਸੇਵੇ ਹਰਿ ਮੰਨਿ ਵਸਾਏ ਸੋਹੈ ਹਰਿ ਗੁਣ ਗਾਇਦਾ ॥	ਮਾਰੂ ੩, ਸੋਲਾ ੨੧, ੧੩ : ੩	-	੧੦੬੫
ਹਰਿ ਸੇਵੇ ਕੀ ਐਸੀ ਵਡਿਆਈ ਦੇਖਹੁ ਹਰਿ ਸੰਤਹੁ ਜਿਨਿ ਵਿਚਹੁ ਕਾਇਆ ਨਗਰੀ ਦੁਸਮਨ ਦੂਤ ਸਭਿ ਮਾਰਿ ਕਢੀਏ ॥	ਬਿਲਾ ੪, ਵਾਰ, ੬ : ੪	-	੮੫੧
ਹਰਿ ਸੋਹਿਲਾ ਤਿਨ੍ ਸਦ ਸਦਾ ਜੋ ਹਰਿ ਗੁਣ ਗਾਵਹਿ ॥	ਆਸਾ ੩, ਛੰਤ ੭, ੨ : ੨	-	੪੪੦
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥	ਸਲੋ ਕਬ, ੨੪੨ : ੧	-	੧੩੭੭
ਹਰਿ ਸੋ ਕਿਛੁ ਕਰੇ ਜਿ ਹਰਿ ਕਿਆ ਸੰਤਾ ਭਾਵੈ ॥	ਮਾਰੂ ੫, ਸੋਲਾ ੫, ੧੦ : ੨	-	੧੦੭੬
ਹਰਿ ਸੋਭਾ ਪਾਈ ਹਰਿ ਨਾਮਿ ਵਡਿਆਈ ਹਰਿ ਦਰਗਹ ਪੈਧੇ ਜਾਨਿ ਜੀਉ ॥	ਆਸਾ ੪, ਛੰਤ ੧੩, ੩ : ੨	-	੪੪੭
ਹਰਿ ਹਮ ਗਾਵਹਿ ਹਰਿ ਹਮ ਬੋਲਹਿ ਅਉਰੁ ਦੁਤੀਆ ਪ੍ਰੀਤਿ ਹਮ ਤਿਆਗੀ ॥	ਮਲਾ ੪, ੯, ੧ : ੨	-	੧੨੬੬
ਹਰਿ ਹਮਰਾ ਹਮ ਹਰਿ ਕੇ ਦਾਸੇ ਨਾਨਕ ਸਬਦੁ ਗੁਰੂ ਸਚੁ ਦੀਨਾ ਜੀਉ ॥	ਮਾਝ ੫, ੨੧, ੪ : ੩	-	੧੦੦
ਹਰਿ ਹਮਾਰੋ ਮੀਤੁ ਸਖਾਈ ਹਮ ਹਰਿ ਸਿਉ ਪ੍ਰੀਤਿ ਲਾਗੀ ॥	ਮਲਾ ੪, ੯, ੧ : ੧	-	੧੨੬੫
ਹਰਿ ਹਰਨਾਖਸ ਹਰੇ ਪਰਾਨ ॥	ਗੋਂਡ ਨਾਮ, ੫, ੨ : ੧	-	੮੭੪
ਹਰਿ ਹਰਿ ਉਸਤਤਿ ਕਰੈ ਦਿਨੁ ਰਾਤੀ ਰਖਿ ਰਖਿ ਚਰਣ ਹਰਿ ਤਾਲ ਪੂਰਈਆ ॥	ਬਿਲਾ ੪, ਅਸ ੩, ੫ : ੨	-	੮੩੫
ਹਰਿ ਹਰਿ ਉਤਮੁ ਨਾਮੁ ਹੈ ਜਿਨਿ ਸਿਰਿਆ ਸਭੁ ਕੋਇ ਜੀਉ ॥	ਸਿਰੀ ੪, ਵਣ ੧, ੧ : ੧	-	੮੧
ਹਰਿ ਹਰਿ ਉਰ ਧਾਰਿਓ ਗੁਰਿ ਪੂਰੈ ਮੇਰਾ ਸੀਸੁ ਕੀਜੈ ਗੁਰ ਵਾਟ ॥	ਮਾਲੀ ੪, ੬, ੧*: ੨	-	੯੮੬
ਹਰਿ ਹਰਿ ਅਉਖਧੁ ਸਾਧ ਕਮਾਤਿ ॥	ਗਉ ੫, ਸੁਖ ੨, ੫ : ੬	-	੨੬੪
ਹਰਿ ਹਰਿ ਅਉਖਧੁ ਜੋ ਜਨੁ ਖਾਇ ॥	ਰਾਮ ੫, ੩੩, ੩ : ੩	-	੮੯੩
ਹਰਿ ਹਰਿ ਅਖਰ ਦੁਇ ਇਹ ਮਾਲਾ ॥	ਆਸਾ ੫, ੭੦, ੧ : ੧	-	੩੮੮
ਹਰਿ ਹਰਿ ਅਖਰ ਮਨ ਮਹਿ ਲੇਖੁ ॥	ਗਉ ੫, ੧੩੧, ੩ : ੨	-	੧੯੨
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥	ਤੁਖਾ ੪, ਛੰਤ ੨, ੧ : ੧	-	੧੧੧੪
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥	ਤੁਖਾ ੪, ਛੰਤ ੨, ੧ : ੬	-	੧੧੧੪
ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥	ਧਨਾ ੪, ੧, ੪ : ੧	-	੬੬੭
ਹਰਿ ਹਰਿ ਅਗਮ ਅਗਾਧੋ ॥	ਕਾਨ ੪, ੧੧, ੧*: ੨	-	੧੨੯੭
ਹਰਿ ਹਰਿ ਅਗਮ ਅਗੋਚਰੁ ਸੁਆਮੀ ਜਨ ਜਪਿ ਮਿਲਿ ਸਲਲ ਸਲਲੇ ॥	ਨਟ ੪, ੨, ੧ : ੧	-	੯੭੫
ਹਰਿ ਹਰਿ ਅਗਮ ਨਾਮ ਹਰਿ ਤੇਰੇ ਵਿਚਿ ਭਗਤਾ ਹਰਿ ਧਰਣੇ ॥	ਭੈਰ ੪, ੭, ੪ : ੧	-	੧੧੩੫
ਹਰਿ ਹਰਿ ਅਗਮੁ ਅਗਾਧਿ ਹਰਿ ਜਨ ਕਿਤੁ ਬਿਧਿ ਮਿਲਹਿ ਮਿਲਾਹਿ ॥	ਕਾਨ ੪, ਵਾਰ ੮ ਸ, ੪, ੨ : ੨	-	੧੩੧੬
ਹਰਿ ਹਰਿ ਅਤੁਲੁ ਤੋਲੁ ਅਤਿ ਭਾਰੀ ਗੁਰਮਤਿ ਜਪਿ ਉਮਾਹਾ ਰਾਮ ॥	ਜੈਤ ੪, ੧੧, ੩ : ੩	-	੬੯੯
ਹਰਿ ਹਰਿ ਅਨਦੁ ਭਇਆ ਦਿਨੁ ਰਾਤੀ ਨਾਨਕ ਹਰਿ ਮੀਠ ਲਗਾਏ ॥	ਸੂਹੀ ੩, ਛੰਤ ੭, ੪ : ੫	-	੭੭੨
ਹਰਿ ਹਰਿ ਅਪਣੀ ਦਇਆ ਕਰਿ ਹਰਿ ਬੋਲੀ ਬੈਣੀ ॥	ਸੋਰ ੪, ਵਾਰ, ੨੪ : ੧	-	੬੫੨
ਹਰਿ ਹਰਿ ਅਪਨੀ ਕਿਰਪਾ ਕਰੇ ਗੁਰਮੁਖਿ ਸਾਹੁਰੜੈ ਕੰਮ ਸਿਖੈ ॥	ਸਿਰੀ ੪, ਛੰਤ ੧, ੧ : ੨	-	੭੮
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥	ਸਾਰ ੪, ੩, ੧*: ੧	-	੧੧੯੯
ਹਰਿ ਹਰਿ ਅੰਮ੍ਰਿਤ ਬਚਨ ਸੁਣਾਵਹੁ ਗੁਰ ਮਿਲਿਐ ਪਰਗਟੁ ਹੋਈ ਰਾਮ ॥	ਜੈਤ ੪, ੭, ੨ : ੩	-	੬੯੮
ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ ॥	ਮਾਝ ੪, ੪, ੨ : ੩	-	੯੫

ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥	ਗੂਜ ੪, ੩, ੨ : ੨	-	੪੯੩
ਹਰਿ ਹਰਿ ਅੰਮ੍ਰਿਤੁ ਗੁਰਮੁਖਿ ਪੀਆ ਨਾਨਕ ਸੂਖਿ ਨਿਵਾਸ ॥	ਗਉ ੫, ਬਾਅ, ੪੫ ਸ: ੨	-	੨੫੯
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥	ਕਾਨ ੪, ਵਾਰ ੪ ਸ, ੪, ੧ : ੧	-	੧੩੧੪
ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਸੇ ਸਭ ਲਾਥੀ ਭੂਖ ਭੁਖਾਨੀ ॥	ਧਨਾ ੪, ੩, ੩ : ੨	-	੬੬੭
ਹਰਿ ਹਰਿ ਅਰਥਿ ਸਰੀਰੁ ਹਮ ਬੇਚਿਆ ਪੂਰੇ ਗੁਰ ਕੈ ਆਗੇ ॥	ਗਉ ੪, ੬੨, ੧ : ੧	-	੧੭੧
ਹਰਿ ਹਰਿ ਆਨਿ ਮਿਲਾਇਓ ਗੁਰੁ ਸਾਧੂ ਮਿਲਿ ਸਾਧੂ ਕਪਟ ਖੁਲਾਨਾ ॥	ਜੈਤ ੪, ੩, ੧*: ੨	-	੬੯੭
ਹਰਿ ਹਰਿ ਆਨਿ ਮਿਲਾਵਹੁ ਗੁਰੁ ਸਾਧੂ ਜਿਸੁ ਅਹਿਨਿਸਿ ਹਰਿ ਉਰਿ ਧਾਰੀ ॥	ਮਲਾ ੪, ੧, ੩ : ੧	-	੧੨੬੩
ਹਰਿ ਹਰਿ ਆਪਿ ਦਇਆ ਕਰਿ ਦੇਵੈ ਤਾ ਅੰਮ੍ਰਿਤੁ ਹਰਿ ਰਸੁ ਚਖੀਐ ॥	ਗਉ ੪, ੫੭, ੩ : ੨	-	੧੭੦
ਹਰਿ ਹਰਿ ਆਪਿ ਮਿਲਾਇ ਗੁਰੁ ਮੈ ਦਸੇ ਹਰਿ ਧਨੁ ਰਾਸਿ ॥	ਮਾਰੂ ੪, ੪, ੨ : ੧	-	੯੯੬
ਹਰਿ ਹਰਿ ਆਪੁ ਧਰਿਓ ਹਰਿ ਜਨ ਮਹਿ ਜਨ ਨਾਨਕੁ ਹਰਿ ਪ੍ਰਭੁ ਇਕਠਾ ॥	ਪ੍ਰਭਾ ੪, ੫, ੪ : ੨	-	੧੩੩੭
ਹਰਿ ਹਰਿ ਆਰਾਧਿਆ ਗੁਰ ਸਬਦਿ ਵਿਗਾਸਿਆ ਬੀਜਾ ਅਵਰੁ ਨ ਕੋਇ ਜੀਉ ॥	ਆਸਾ ੪, ਛੰਤ ੧੨, ੩ : ੨	-	੪੪੬
ਹਰਿ ਹਰਿ ਏਕੋ ਪਾਇਆ ਹਰਿ ਪ੍ਰਭੁ ਨਾਨਕ ਕਿਰਪਾ ਧਾਰੇ ॥	ਸੂਹੀ ੩, ਛੰਤ ੭, ੧ : ੫	-	੭੭੨
ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥	ਮਾਰੂ ੩, ਸੋਲਾ ੧੩, ੧੦ : ੩	-	੧੦੫੭
ਹਰਿ ਹਰਿ ਸਜਣੁ ਮੇਰਾ ਪ੍ਰੀਤਮੁ ਰਾਇਆ ॥	ਮਾਝ ੪, ੧, ੩ : ੧	-	੯੪
ਹਰਿ ਹਰਿ ਸੰਤ ਜਨਾ ਕੀ ਜੀਵਨਿ ॥	ਸਾਰ ੫, ੯੧, ੧*: ੧	-	੧੨੨੨
ਹਰਿ ਹਰਿ ਸੰਤ ਮਿਲਹੁ ਮੇਰੇ ਭਾਈ ਹਰਿ ਨਾਮੁ ਦ੍ਰਿੜਾਵਹੁ ਇਕ ਕਿਨਕਾ ॥	ਸੋਰ ੪, ਵਾਰ, ੨੧ : ੧	-	੬੫੦
ਹਰਿ ਹਰਿ ਸਤਿਗੁਰ ਕਰਹ ਭਗਤੀ ਜਾਂ ਹਰਿ ਪ੍ਰਭੁ ਕਿਰਪਾ ਧਾਰੇ ॥	ਵਡ ੪, ਛੰਤ ੩, ੪ : ੩	-	੫੭੪
ਹਰਿ ਹਰਿ ਸਤਿਗੁਰੁ ਪੁਰਖੁ ਮਿਲਾਵਹੁ ਗੁਰਿ ਮਿਲਿਐ ਸੁਖੁ ਹੋਈ ਰਾਮ ॥	ਜੈਤ ੪, ੭, ੧ : ੩	-	੬੯੮
ਹਰਿ ਹਰਿ ਸਦਾ ਧਿਆਈਐ ਮਲੁ ਹਉਮੈ ਕਢੈ ਧੋਇ ॥	ਸਿਰੀ ੩, ੩੮, ੧*: ੨	-	੨੮
ਹਰਿ ਹਰਿ ਸਫਲਿਓ ਬਿਰਖੁ ਪ੍ਰਭ ਸੁਆਮੀ ਜਿਨ ਜਪਿਓ ਸੇ ਤ੍ਰਿਪਤਾਨੀ ॥	ਧਨਾ ੪, ੩, ੩ : ੧	-	੬੬੭
ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥	ਬਿਲਾ ੪, ਅਸ ੫, ੬ : ੨	-	੮੩੬
ਹਰਿ ਹਰਿ ਸਾਧ ਮੇਲਹੁ ਜਨ ਨੀਕੇ ਹਰਿ ਸਾਧੂ ਸਰਣਿ ਹਮ ਰਾਖਾ ॥	ਜੈਤ ੪, ੨, ੩ : ੧	-	੬੯੬
ਹਰਿ ਹਰਿ ਸਿਮਰਹੁ ਅਗਮ ਅਪਾਰਾ ॥	ਜੈਤ ੪, ੭, ੧ : ੧	-	੬੯੮
ਹਰਿ ਹਰਿ ਸਿਮਰਹੁ ਸੰਤ ਗੋਪਾਲਾ ॥	ਸੋਰ ੫, ੩੨, ੧*: ੧	-	੬੧੭
ਹਰਿ ਹਰਿ ਸਿਮਰਣੁ ਕਿਲਵਿਖ ਹੰਤਾ ॥	ਆਸਾ ੧, ਅਸ ੯, ੪ : ੨	-	੪੧੬
ਹਰਿ ਹਰਿ ਸਿਮਰਿ ਪ੍ਰਾਨ ਆਧਾਰੁ ॥	ਗਉ ੫, ਸੁਖ ੧੯, ੪ : ੬	-	੨੮੮
ਹਰਿ ਹਰਿ ਸੀਗਾਰੁ ਬਨਾਵਹੁ ਹਰਿ ਜਨ ਹਰਿ ਕਾਪੜੁ ਪਹਿਰਹੁ ਖਿਮ ਕਾ ॥	ਸੋਰ ੪, ਵਾਰ, ੨੧ : ੨	-	੬੫੦
ਹਰਿ ਹਰਿ ਸੇਵਕੁ ਸੇਵਾ ਲਾਗੈ ਸਭੁ ਦੇਖੈ ਬ੍ਰਹਮ ਪਸਾਰੇ ॥	ਨਟ ੪, ਅਸ ੪, ੨ : ੧	-	੯੮੨
ਹਰਿ ਹਰਿ ਹਰਿ ਅਉਖਧੁ ਜਗਿ ਪੂਰਾ ਜਪਿ ਹਰਿ ਹਰਿ ਹਉਮੈ ਮਾਰੀ ॥	ਧਨਾ ੪, ੧, ੩ : ੨	-	੬੬੬
ਹਰਿ ਹਰਿ ਹਰਿ ਆਰਾਧੀਐ ॥	ਗਉ ੫, ੧੪੪*, ੧*: ੧	-	੨੧੧
ਹਰਿ ਹਰਿ ਹਰਿ ਆਰਾਧੀਐ ਹੋਈਐ ਆਰੋਗ ॥	ਬਿਲਾ ੫, ੬੪, ੧*: ੧	-	੮੧੭
ਹਰਿ ਹਰਿ ਹਰਿ ਹਰਿ ਹਰਿ ਸਰੁ ਸੇਵਹਿ ਤਿਨ ਦਰਗਹ ਮਾਨੁ ਦਿਵਾਵੈਗੋ ॥	ਕਾਨ ੪, ਅਸ ੬, ੫ : ੧	-	੧੩੧੧
ਹਰਿ ਹਰਿ ਹਰਿ ਹਰਿ ਹਰਿ ਹਰਿ ਹਰੇ ॥	ਆਸਾ ਰਵਿ, ੫, ੧*: ੧	-	੪੮੭
ਹਰਿ ਹਰਿ ਹਰਿ ਹਰਿ ਹਰਿ ਹਰੇ ਹਰਿ ਹਰਿ ਹਰਿ ਹੇਤ ॥	ਬਿਲਾ ੫, ੩੯, ੧*: ੧	-	੮੧੦
ਹਰਿ ਹਰਿ ਹਰਿ ਹਰਿ ਹਰਿ ਹਰੇ ਜਪੰਤਿ ॥	ਸਸ ੫, ੪ : ੫	-	੧੩੫੪
ਹਰਿ ਹਰਿ ਹਰਿ ਹਰਿ ਹਰਿ ਜਨ ਊਤਮ ਕਿਆ ਉਪਮਾ ਤਿਨ੍ ਦੀਜੈ ॥	ਕਲਿ ੪, ਅਸ ੧, ੮ : ੧	-	੧੩੨੩
ਹਰਿ ਹਰਿ ਹਰਿ ਹਰਿ ਹਰਿ ਮਨਿ ਧਿਆਵਹੁ ਮੈ ਹਰਿ ਹਰਿ ਨਾਮੁ ਪਿਆਰੇ ॥	ਨਟ ੪, ਅਸ ੧, ੧ : ੧	-	੯੮੦
ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥	ਬਿਲਾ ੫, ੫੩, ੩ : ੧	-	੮੧੪
ਹਰਿ ਹਰਿ ਹਰਿ ਹਰਿ ਨਾਮੁ ਹੈ ਗੁਰਮੁਖਿ ਪਾਵੈ ਕੋਇ ॥	ਕਾਨ ੪, ਵਾਰ ੨ ਸ, ੪, ੧ : ੧	-	੧੩੧੩
ਹਰਿ ਹਰਿ ਹਰਿ ਹਰਿ ਨਾਮੁ ਜਪਾਹਾ ॥	ਜੈਤ ੪, ੮, ੧ : ੧	-	੬੯੮
ਹਰਿ ਹਰਿ ਹਰਿ ਹਰਿ ਨਾਮੁ ਜੀਵਾ ਸੁਣਿ ਸੁਣੇ ॥	ਗੂਜ ੫, ਵਾਰ, ੭ : ੮	-	੫੧੯
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥	ਵਡ ੪, ਛੰਤ ੧, ੧ : ੨	-	੫੭੨
ਹਰਿ ਹਰਿ ਹਰਿ ਹਰਿ ਭਗਤਿ ਦ੍ਰਿੜਾਵਹੁ ਹਰਿ ਹਰਿ ਨਾਮੁ ਉਮਾਹਾ ਰਾਮ ॥	ਜੈਤ ੪, ੮, ੧ : ੩	-	੬੯੮
ਹਰਿ ਹਰਿ ਹਰਿ ਹਰਿ ਮਨਿ ਆਰਾਧੇ ਰਸਨਾ ਹਰਿ ਜਸੁ ਗਾਵੈ ॥	ਸਾਰ ੫, ੭੧, ੧ : ੧	-	੧੨੧੮
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥	ਭੈਰ ੫, ੧੧, ੧*: ੩	-	੧੧੩੮

ਹਰਿ ਹਰਿ ਹਰਿ ਹਰਿ ਰਾਖੁ ਪ੍ਰਭ ਨਾਨਕੁ ਜਨੁ ਤੇਰਾ ਰਾਮ ॥	ਬਿਲਾ ੪, ਛੰਤ ੧, ੩ : ੪	-	੮੪੪
ਹਰਿ ਹਰਿ ਹਰਿ ਹਰੇ ਨਾਨਕ ਪ੍ਰਿਅੰ ਜਾਪੁ ਜਪਨਾ ॥	ਸਸ ੫, ੮ : ੫	-	੧੩੫੪
ਹਰਿ ਹਰਿ ਹਰਿ ਕੀਰਤਿ ਜਗਿ ਸਾਰੀ ਘਸਿ ਚੰਦਨੁ ਜਸੁ ਘਸਿਆ ॥	ਕਲਿ ੪, ੨, ੧ : ੨	-	੧੩੧੯
ਹਰਿ ਹਰਿ ਹਰਿ ਗੁਨ ਗਾਵਹੁ ॥	ਕੇਦਾ ੫, ੬, ੧*: ੧	-	੧੧੨੦
ਹਰਿ ਹਰਿ ਹਰਿ ਗੁਨੀ ਹਾਂ ॥	ਆਸਾ ੫, ੧੫੯, ੧*: ੧	-	੪੦੯
ਹਰਿ ਹਰਿ ਹਰਿ ਜਸੁ ਘੂਮਰਿ ਪਾਵਹੁ ਮਿਲਿ ਸਤਸੰਗਿ ਉਮਾਹਾ ਰਾਮ ॥	ਜੈਤ ੪, ੮, ੨ : ੩	-	੬੯੮
ਹਰਿ ਹਰਿ ਹਰਿ ਜਸੁ ਜਪੈ ਵਡਭਾਗੀ ॥	ਆਸਾ ੪, ੬੦, ੪ : ੧	-	੩੬੭
ਹਰਿ ਹਰਿ ਹਰਿ ਨ ਜਪਸਿ ਰਸਨਾ ॥	ਮਾਰੂ ਰਵਿ, ੨, ੧*: ੧	-	੧੧੦੬
ਹਰਿ ਹਰਿ ਹਰਿ ਨ ਜਪਹਿ ਰਸਨਾ ॥	ਸੋਰ ਰਵਿ, ੪, ੧*: ੧	-	੬੫੮
ਹਰਿ ਹਰਿ ਹਰਿ ਰਸੁ ਆਪਿ ਹੈ ਆਪੇ ਹਰਿ ਰਸੁ ਹੋਇ ॥	ਸਿਰੀ ੪, ੬੯, ੪ : ੧	-	੪੧
ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥	ਬਿਲਾ ੪, ਅਸ ੫, ੬ : ੧	-	੮੩੬
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥	ਆਸਾ ੧, ੩੫, ੨ : ੧	-	੩੫੯
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥	ਆਸਾ ੪, ਛੰਤ ੧੬, ੧ : ੩	-	੪੪੯
ਹਰਿ ਹਰਿ ਕਥਾ ਸਦਾ ਜਪੁ ਜਪਨਾ ॥	ਗਉ ੫, ੯੬, ੨ : ੪	-	੧੮੪
ਹਰਿ ਹਰਿ ਕਥਾ ਸਾਧਸੰਗਿ ਸੁਨਾਹਿ ॥	ਗਉ ੫, ੧੪੯, ੧ : ੨	-	੧੯੫
ਹਰਿ ਹਰਿ ਕਥਾ ਸੁਣਾਇ ਪ੍ਰਭ ਗੁਰਮਤਿ ਹਰਿ ਰਿਦੈ ਸਮਾਣੀ ॥	ਮਾਰੂ ੪, ੫, ੧ : ੧	-	੯੯੬
ਹਰਿ ਹਰਿ ਕਥਾ ਸੁਣੀ ਮਨਿ ਭਾਈ ਗੁਰਮਤਿ ਹਰਿ ਲਿਵ ਲਾਗੀ ॥	ਧਨਾ ੪, ੨, ੧*: ੨	-	੬੬੭
ਹਰਿ ਹਰਿ ਕਥਾ ਸੁਨਹੁ ਇਕ ਨਿਮਖ ਪਲ ਸਭਿ ਕਿਲਵਿਖ ਪਾਪ ਲਹਿ ਜਾਨੀ ॥	ਧਨਾ ੪, ੩, ੧*: ੨	-	੬੬੭
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥	ਕਾਨ ੪, ੬, ੩ : ੨	-	੧੨੯੬
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥	ਕਾਨ ੪, ੨, ੧*: ੨	-	੧੨੯੪
ਹਰਿ ਹਰਿ ਕਥਾ ਨਿਤ ਸਦਾ ਕਰਿ ਗੁਰਮੁਖਿ ਅਕਥ ਕਹਾਣੀ ॥	ਮਾਰੂ ੪, ੫, ੧*: ੨	-	੯੯੭
ਹਰਿ ਹਰਿ ਕਥਾ ਬਨੀ ਅਤਿ ਮੀਠੀ ਜਿਉ ਗੂੰਗਾ ਗਟਕ ਸਮਾਰੇ ॥	ਨਟ ੪, ਅਸ ੧, ੪ : ੨	-	੯੮੦
ਹਰਿ ਹਰਿ ਕਥਾ ਮੇਰੈ ਮਨਿ ਭਾਣੀ ॥	ਮਾਝ ੪, ੪, ੨ : ੨	-	੯੫
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ ॥	ਤਿਲੰ ੪, ਅਸ ੨, ੧੩ : ੨	-	੭੨੬
ਹਰਿ ਹਰਿ ਕਬਹੂ ਨ ਮਨਹੁ ਬਿਸਾਰੇ ॥	ਗਉ ੫, ੧੩੮*, ੧*: ੧	-	੨੧੦
ਹਰਿ ਹਰਿ ਕਰਹਿ ਸਿ ਸੂਕਹਿ ਨਾਹੀ ਨਾਨਕ ਪੀੜ ਨ ਖਾਹਿ ਜੀਉ ॥	ਆਸਾ ੧, ਛੰਤ ੪, ੪ : ੫	-	੪੩੮
ਹਰਿ ਹਰਿ ਕਰਹਿ ਸੁ ਹਰਿ ਰੰਗਿ ਭੀਨੇ ਹਰਿ ਜਲੁ ਅੰਮ੍ਰਿਤ ਨਾਮੁ ਮਨਾ ॥	ਬਸੰ ੧, ੧੨, ੩ : ੨	-	੧੧੭੧
ਹਰਿ ਹਰਿ ਕਰਹਿ ਨਿਤ ਕਪਟੁ ਕਮਾਵਹਿ ਹਿਰਦਾ ਸੁਧੁ ਨ ਹੋਈ ॥	ਸੂਹੀ ੪, ੪, ੧ : ੧	-	੭੩੨
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥	ਮਾਰੂ ੪, ਸੋਲਾ ੧, ੧੩ : ੩	-	੧੦੭੦
ਹਰਿ ਹਰਿ ਕਰਤ ਜਾਤਿ ਕੁਲ ਹਰੀ ॥	ਗੋਂਡ ਨਾਮ, ੫, ੧ : ੩	-	੮੭੪
ਹਰਿ ਹਰਿ ਕਰਤ ਨਹੀ ਦੂਖੁ ਜਮਹ ॥	ਗੋਂਡ ਨਾਮ, ੫, ੧*: ੨	-	੮੭੪
ਹਰਿ ਹਰਿ ਕਰਤ ਪੂਤਨਾ ਤਰੀ ॥	ਗੋਂਡ ਨਾਮ, ੫, ੩ : ੧	-	੮੭੪
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥	ਗੋਂਡ ਨਾਮ, ੫, ੧ : ੧	-	੮੭੪
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥	ਆਸਾ ੪, ਛੰਤ ੧੦, ੧ : ੧	-	੪੪੪
ਹਰਿ ਹਰਿ ਕਰਤਾ ਦੂਖ ਬਿਨਾਸਨੁ ਪਤਿਤ ਪਾਵਨੁ ਹਰਿ ਨਾਮੁ ਜੀਉ ॥	ਆਸਾ ੪, ਛੰਤ ੧੦, ੧ : ੬	-	੪੪੪
ਹਰਿ ਹਰਿ ਕਰਤਿਆ ਮਨੁ ਨਿਰਮਲੁ ਹੋਆ ਗੁਰ ਕੀ ਸੇਵ ਪਿਆਰੀ ਹੇ ॥	ਮਾਰੂ ੩, ਸੋਲਾ ੭, ੧੧ : ੩	-	੧੦੫੦
ਹਰਿ ਹਰਿ ਕਰੀ ਦ੍ਰਿਸਟਿ ਤਬ ਭਇਓ ਮਨਿ ਉਦਮੁ ਹਰਿ ਹਰਿ ਨਾਮੁ ਜਪਿਓ ਗਤਿ ਭਈ ਹਮਾਰੀ ॥	ਧਨਾ ੪, ੯, ੨ : ੧	-	੬੬੯
ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥	ਵਡ ੪, ਘੋੜੀ ੧, ੪ : ੫	-	੫੭੫
ਹਰਿ ਹਰਿ ਕਿਰਪਾ ਧਾਰਹੁ ਠਾਕੁਰ ਹਰਿ ਜਪੀਐ ਆਤਮ ਰਾਮੁ ਜੀਉ ॥	ਆਸਾ ੪, ਛੰਤ ੧੦, ੧ : ੫	-	੪੪੪
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥	ਕਾਨ ੪, ਵਾਰ ੩ ਸ, ੪, ੧ : ੫	-	੧੩੧੩
ਹਰਿ ਹਰਿ ਕਿਰਪਾ ਧਾਰਿ ਪ੍ਰਭ ਜਨ ਨਾਨਕ ਜਪਿ ਹਰਿ ਨਾਮੁ ॥	ਸਲੋ ੩, ੫੦ : ੪	-	੧੪੧੯
ਹਰਿ ਹਰਿ ਕਿਰਪਾਲੁ ਹੋਆ ਭਗਤ ਜਨਾ ਉਪਰਿ ਹਰਿ ਆਪਣੀ ਕਿਰਪਾ ਕਰਿ ਹਰਿ ਆਪਿ ਰਖਿ ਲੀਏ ॥	ਬਿਲਾ ੪, ਵਾਰ, ੬ : ੫	-	੮੫੧
ਹਰਿ ਹਰਿ ਕ੍ਰਿਪਾ ਕਰਹੁ ਸੁਖਦਾਤੇ ਦੇਹੁ ਸਤਿਗੁਰ ਚਰਨ ਹਮ ਧੂਰਾ ॥	ਵਡ ੪, ਛੰਤ ੧, ੩ : ੫	-	੫੭੨
ਹਰਿ ਹਰਿ ਕ੍ਰਿਪਾ ਕਰਹੁ ਜਗਜੀਵਨ ਮੈ ਸਰਧਾ ਨਾਮਿ ਲਗਾਵੈਗੋ ॥	ਕਾਨ ੪, ਅਸ ੪, ੮ : ੧	-	੧੩੧੦

ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥	ਕਾਨ ੪, ੧, ੧ : ੧	-	੧੨੯੪
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਮੁਖਿ ਦੇਵਹੁ ਹਰਿ ਨਿਮਖਾਤੀ ॥	ਧਨਾ ੪, ੫, ੧ : ੨	-	੬੬੮
ਹਰਿ ਹਰਿ ਕ੍ਰਿਪਾ ਕਰੀ ਜਗਦੀਸਰਿ ਦੁਰਮਤਿ ਦੂਜਾ ਭਾਉ ਗਇਓ ਸਭ ਝਾਕ ॥	ਕਾਨ ੪, ੪, ੧*: ੨	-	੧੨੯੫
ਹਰਿ ਹਰਿ ਕ੍ਰਿਪਾ ਕਰੀ ਜਗਦੀਸੁਰਿ ਹਰਿ ਧਿਆਇਓ ਜਨ ਪਗਿ ਲਗੇ ॥	ਨਟ ੪, ੪, ੧*: ੨	-	੯੭੬
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਅੰਮ੍ਰਿਤੁ ਪੀਵਾਂ ॥	ਵਡ ੪, ਛੰਤ ੨, ੩ : ੪	-	੫੭੩
ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥	ਭੈਰ ੪, ੧, ੧*: ੨	-	੧੧੩੪
ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥	ਮਲਾ ੩, ਅਸ ੩, ੧ : ੧	-	੧੨੭੭
ਹਰਿ ਹਰਿ ਕ੍ਰਿਪਾ ਕਰੇ ਗੁਰੁ ਮੇਲੇ ਹਰਿ ਹਰਿ ਨਾਮੁ ਸਮਾਈ ॥	ਮਲਾ ੪, ੭, ੧*: ੨	-	੧੨੬੫
ਹਰਿ ਹਰਿ ਕ੍ਰਿਪਾ ਕਰੇ ਬਨਵਾਲੀ ॥	ਮਾਰੂ ੪, ੭, ੧*: ੧	-	੯੯੭
ਹਰਿ ਹਰਿ ਕ੍ਰਿਪਾ ਧਾਰਿ ਗੁਰ ਮੇਲਹੁ ਗੁਰਿ ਮਿਲਿਐ ਹਰਿ ਉਮਾਹਾ ਰਾਮ ॥	ਜੈਤ ੪, ੮, ੩ : ੩	-	੬੯੯
ਹਰਿ ਹਰਿ ਕ੍ਰਿਪਾ ਧਾਰਿ ਮਧੁਸੂਦਨ ਮਿਲਿ ਸਤਸੰਗਿ ਉਮਾਹਾ ਰਾਮ ॥	ਜੈਤ ੪, ੧੧, ੧ : ੩	-	੬੯੯
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਜਨੁ ਬਿਛੁਰਿਆ ਚਿਰੀ ਮਿਲਾਨਾ ॥	ਜੈਤ ੪, ੩, ੪ : ੧	-	੬੯੭
ਹਰਿ ਹਰਿ ਕ੍ਰਿਪਾ ਧਾਰੀ ਮੇਰੈ ਠਾਕੁਰਿ ਬਿਖੁ ਗੁਰਮਤਿ ਹਰਿ ਨਾਮਿ ਲਹਿ ਜਾਇ ਜੀਉ ॥	ਆਸਾ ੪, ਛੰਤ ੧੧, ੨ : ੫	-	੪੪੫
ਹਰਿ ਹਰਿ ਕ੍ਰਿਪਾਲਿ ਕ੍ਰਿਪਾ ਪ੍ਰਭਿ ਧਾਰੀ ਗੁਰਿ ਗਿਆਨੁ ਦੀਓ ਮਨੁ ਸਮਝਾ ॥	ਜੈਤ ੪, ੫, ੧*: ੨	-	੬੯੭
ਹਰਿ ਹਰਿ ਗੁਣ ਗੋਵਿੰਦ ਜਪਾਹਾ ॥	ਜੈਤ ੪, ੯, ੨ : ੧	-	੬੯੯
ਹਰਿ ਹਰਿ ਗੁਰ ਗੁਰ ਕਰਤ ਭਰਮ ਗਏ ॥	ਗਉ ੫, ਅਸ ੧੪, ੧*: ੧	-	੨੪੧
ਹਰਿ ਹਰਿ ਗੁਰ ਮਹਿ ਭਗਤਿ ਰਖਾਈ ॥	ਆਸਾ ੪, ੫੯, ੨ : ੧	-	੩੬੭
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥	ਸੋਰਂ ੫, ੧੩, ੧*: ੨	-	੬੧੨
ਹਰਿ ਹਰਿ ਚਰਣ ਸਰੇਵਹ ਤਿਨ ਕੇ ਜਿਨ ਸਤਿਗੁਰੁ ਪੁਰਖੁ ਪ੍ਰਭੁ ਧ੍ਹਾਇਆ ॥	ਵਡ ੪, ਛੰਤ ੨, ੨ : ੩	-	੫੭੩
ਹਰਿ ਹਰਿ ਚਰਨ ਰਿਦੈ ਉਰ ਧਾਰੇ ॥	ਟੋਡੀ ੫, ੩੦, ੧*: ੧	-	੭੧੮
ਹਰਿ ਹਰਿ ਚੇਤਿ ਸਦਾ ਮਨ ਮੇਰੇ ॥	ਬਸੰ ੪, ੨, ੧*: ੧	-	੧੧੭੭
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥	ਆਸਾ ੪, ਛੰਤ ੧੨, ੨ : ੧	-	੪੪੬
ਹਰਿ ਹਰਿ ਜਸੁ ਗਾਇਆ ਪਰਮ ਪਦੁ ਪਾਇਆ ਤੇ ਊਤਮ ਜਨ ਪਰਧਾਨ ਜੀਉ ॥	ਆਸਾ ੪, ਛੰਤ ੧੨, ੨ : ੬	-	੪੪੬
ਹਰਿ ਹਰਿ ਜਸੁ ਜਪਤ ਜਪੰਤ ਜਨ ਇਕੁ ਤਿਲੁ ਨਹੀ ਕੀਮਤਿ ਪਾਇ ॥	ਕਾਨ ੪, ਵਾਰ ੮ ਸ, ੪, ੨ : ੩	-	੧੩੧੬
ਹਰਿ ਹਰਿ ਜਗੰਨਾਥੁ ਜਗਿ ਲਾਹਾ ॥	ਜੈਤ ੪, ੯, ੪ : ੨	-	੬੯੯
ਹਰਿ ਹਰਿ ਜਨ ਕੈ ਓਟ ਸਤਾਣੀ ॥	ਗਉ ੫, ਸੁਖ ੨, ੭ : ੩	-	੨੬੫
ਹਰਿ ਹਰਿ ਜਨ ਕੈ ਮਾਲੁ ਖਜੀਨਾ ॥	ਗਉ ੫, ਸੁਖ ੨, ੭ : ੧	-	੨੬੫
ਹਰਿ ਹਰਿ ਜਨਿ ਲਹੇ ਹਾਂ ॥	ਆਸਾ ੫, ੧੬੩, ੨ : ੩	-	੪੧੧
ਹਰਿ ਹਰਿ ਜਪਹੁ ਪਿਆਰਿਆ ਗੁਰਮਤਿ ਲੇ ਹਰਿ ਬੋਲਿ ॥	ਸਿਰੀ ੧, ੨੧, ੧ : ੧	-	੨੨
ਹਰਿ ਹਰਿ ਜਪਤ ਅਨੇਕ ਜਨ ਨਾਨਕ ਨਾਹਿ ਸੁਮਾਰ ॥	ਗਉ ੫, ਬਾਅ, ੧੮ ਸ: ੨	-	੨੫੩
ਹਰਿ ਹਰਿ ਜਪਤ ਸਰਬ ਸੁਖ ਪਾਏ ਬੀਚੇ ਗ੍ਰਸਤ ਉਦਾਸ ॥	ਸਾਰ ੫, ੧੨੩, ੧*: ੨	-	੧੨੨੭
ਹਰਿ ਹਰਿ ਜਪਤ ਢਹੈ ਦੁਖ ਡੇਰਾ ॥	ਆਸਾ ੫, ੫੯, ੨ : ੨	-	੩੮੬
ਹਰਿ ਹਰਿ ਜਪਤ ਨਾਹੀ ਸੰਤਾਪ ॥	ਰਾਮ ੫, ੪੬, ੧ : ੨	-	੮੯੭
ਹਰਿ ਹਰਿ ਜਪਤ ਪੂਰਨ ਭਈ ਆਸ ॥	ਪ੍ਰਭਾ ੫, ੧੨, ੧ : ੨	-	੧੩੪੧
ਹਰਿ ਹਰਿ ਜਪਨੁ ਜਪਉ ਦਿਨੁ ਰਾਤੀ ਜਪਿ ਹਰਿ ਹਰਿ ਹਰਿ ਉਰਿ ਧਾਰੀ ॥	ਧਨਾ ੪, ੧, ੩ : ੧	-	੬੬੬
ਹਰਿ ਹਰਿ ਜਪਨੁ ਜਪਾਵਹੁ ਅਪਨਾ ਹਮ ਮਾਗੀ ਭਗਤਿ ਇਕਾਕੀ ॥	ਧਨਾ ੪, ੬, ੧*: ੨	-	੬੬੮
ਹਰਿ ਹਰਿ ਜਪਨੁ ਜਪਿ ਲੋਚ ਲੋਚਾਨੀ ਹਰਿ ਕਿਰਪਾ ਕਰਿ ਬਨਵਾਲੀ ॥	ਧਨਾ ੪, ੪, ੪ : ੧	-	੬੬੭
ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥	ਸੂਹੀ ੫, ਛੰਤ ੬, ੨ : ੪	-	੭੮੧
ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ ॥	ਧਨਾ ੪, ੬, ੧ : ੨	-	੬੬੮
ਹਰਿ ਹਰਿ ਜਾਪ ਤਾਪ ਬ੍ਰਤ ਨੇਮਾ ॥	ਟੋਡੀ ੫, ੧੭, ੨ : ੧	-	੭੧੫
ਹਰਿ ਹਰਿ ਜਾਪੁ ਜਪਲਾ ॥	ਰਾਮ ੫, ੨੭, ੧*: ੧	-	੮੯੧
ਹਰਿ ਹਰਿ ਜਿਨ੍ਹ ਜਪਿ ਲਏ ਮੇਰੇ ਮਨਾ ॥	ਆਸਾ ੫, ੧੬੧, ੧ : ੮	-	੪੧੦
ਹਰਿ ਹਰਿ ਤੰਤੁ ਮੰਤੁ ਗੁਰਿ ਦੀਨ੍ਹਾ ॥	ਆਸਾ ੫, ੬੨, ੪ : ੧	-	੩੮੬

ਹਰਿ ਹਰਿ ਨਾਮੁ ਸਦਾ ਸੁਖਦਾਤਾ ॥	ਜੈਤ ੪, ੭, ੪ : ੧	-	੬੯੮
ਹਰਿ ਹਰਿ ਨਾਮੁ ਸਦਾ ਜਪੁ ਜਾਪਿ ॥	ਭੈਰ ੫, ੨੮, ੪ : ੨	-	੧੧੪੩
ਹਰਿ ਹਰਿ ਨਾਮੁ ਸਮਾਲਿ ਤੂੰ ਹਰਿ ਮੁਕਤਿ ਕਰੇ ਅੰਤ ਕਾਲਿ ॥	ਗਉ ੪, ਕਰ ੨, ੬ : ੨	-	੨੩੫
ਹਰਿ ਹਰਿ ਨਾਮੁ ਸਮ੍ਾਰੇ ॥	ਸੋਰ ੫, ੫੮, ੧ : ੪	-	੬੨੩
ਹਰਿ ਹਰਿ ਨਾਮੁ ਸਲਾਹੀਐ ਸਚੁ ਕਾਰ ਕਮਾਵੈ ॥	ਸੂਹੀ ੩, ਵਾਰ, ੧੯ : ੧	-	੭੯੧
ਹਰਿ ਹਰਿ ਨਾਮੁ ਸਿਮਰਿ ਰਤਨਾਗਰੁ ॥	ਸੂਹੀ ੫, ੩੪, ੧ : ੨	-	੭੪੪
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥	ਬਿਲਾ ੪, ਅਸ ੨, ੧ : ੧	-	੮੩੩
ਹਰਿ ਹਰਿ ਨਾਮੁ ਸ੍ਰਵਨ ਜਿਹ ਸੁਨਿਆ ॥	ਗਉ ੫, ਬਾਅ, ੩੫ : ੬	-	੨੫੭
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥	ਗਉ ੪, ੫੪, ੨ : ੧	-	੧੬੯
ਹਰਿ ਹਰਿ ਨਾਮੁ ਕਮਾਵਨਾ ਨਾਨਕ ਇਹੁ ਧਨੁ ਸਾਰੁ ॥	ਗਉ ੫, ਸੁਖ ੧੯, ੧੯ ਸ: ੨	-	੨੮੮
ਹਰਿ ਹਰਿ ਨਾਮੁ ਚਰਾਵਹੁ ਰੰਗਨਿ ਆਪੇ ਹੀ ਪ੍ਰਭ ਰੰਗਿ ॥	ਆਸਾ ੫, ੧੩੯, ੧ : ੨	-	੪੦੫
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥	ਆਸਾ ੪, ਛੰਤ ੧੬, ੨ : ੨	-	੪੪੯
ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥	ਆਸਾ ੩, ਅਸ ੩੬, ੧*: ੧	-	੪੨੯
ਹਰਿ ਹਰਿ ਨਾਮੁ ਜਨ ਪ੍ਰਾਨ ਅਧਾਰੁ ॥	ਗਉ ੫, ੯੦, ੪ : ੨	-	੧੮੩
ਹਰਿ ਹਰਿ ਨਾਮੁ ਜਪਹਿ ਆਰਾਧਹਿ ਸੇਵਕ ਭਾਇ ਖਰੇ ॥	ਨਟ ੪, ੧, ੧ : ੧	-	੯੭੫
ਹਰਿ ਹਰਿ ਨਾਮੁ ਜਪਹੁ ਜਨ ਭਾਈ ॥	ਪ੍ਰਭਾ ੩, ੧, ੧*: ੧	-	੧੩੩੩
ਹਰਿ ਹਰਿ ਨਾਮੁ ਜਪਹੁ ਜਪੁ ਰਸਨਾ ॥	ਗਉ ੫, ਬਾਅ, ੧੦ : ੨	-	੨੫੨
ਹਰਿ ਹਰਿ ਨਾਮੁ ਜਪਹੁ ਨਿਤ ਪ੍ਰਾਣੀ ॥	ਗਉ ੫, ੧੩੪, ੧*: ੧	-	੧੯੨
ਹਰਿ ਹਰਿ ਨਾਮੁ ਜਪਹੁ ਬਨਵਾਲੀ ॥	ਭੈਰ ੪, ੩, ੧*: ੧	-	੧੧੩੪
ਹਰਿ ਹਰਿ ਨਾਮੁ ਜਪਹੁ ਮਨ ਮੀਤ ॥	ਪ੍ਰਭਾ ੫, ੭, ੧*: ੧	-	੧੩੩੯
ਹਰਿ ਹਰਿ ਨਾਮੁ ਜਪਹੁ ਮਨ ਮੇਰੇ ॥	ਮਾਰੂ ੪, ੮, ੧ : ੧	-	੯੯੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਅਨਦਿਨੁ ਹਰਿ ਲਿਵ ਲਾਇ ॥	ਆਸਾ ੪, ੬੩, ੨ : ੧	-	੩੬੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਦਾ ਸੁਖੁ ਹੋਵੈ ਦਿਨੁ ਰਾਤੀ ॥	ਸਿਰੀ ੪, ਵਾਰ, ੧੩ : ੧	-	੮੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਸਿਮਰਤ ਸਭਿ ਕਿਲਵਿਖ ਪਾਪ ਲਹਾਤੀ ॥	ਸਿਰੀ ੪, ਵਾਰ, ੧੩ : ੨	-	੮੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਤੀ ॥	ਸਿਰੀ ੪, ਵਾਰ, ੧੩ : ੩	-	੮੮
ਹਰਿ ਹਰਿ ਨਾਮੁ ਜਪਹੁ ਮਨ ਮੇਰੇ ਮੁਖਿ ਗੁਰਮੁਖਿ ਪ੍ਰੀਤਿ ਲਗਾਤੀ ॥	ਸਿਰੀ ੪, ਵਾਰ, ੧੩ : ੪	-	੮੮
ਹਰਿ ਹਰਿ ਨਾਮੁ ਜਪਹੁ ਮੇਰੇ ਜੀਅੜੇ ਜਪਿ ਹਰਿ ਹਰਿ ਨਾਮੁ ਛਡਾਵੈ ਜੀਉ ॥	ਮਾਰੂ ੪, ੭, ੧*: ੩	-	੯੯੭
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥	ਗਉ ੩, ੩੨, ੧*: ੧	-	੧੬੧
ਹਰਿ ਹਰਿ ਨਾਮੁ ਜਪਹੁ ਮੇਰੇ ਭਾਈ ॥	ਪ੍ਰਭਾ ੫, ੫, ੧*: ੧	-	੧੩੩੯
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥	ਗੋਂਡ ੫, ੧੬, ੧ : ੧	-	੮੬੬
ਹਰਿ ਹਰਿ ਨਾਮੁ ਜਪਹੁ ਰਸੁ ਮੀਠਾ ॥	ਮਾਰੂ ੧, ਸੋਲਾ ੧੦, ੩ : ੧	-	੧੦੩੦
ਹਰਿ ਹਰਿ ਨਾਮੁ ਜਪਤ ਸੁਖ ਸਹਜੇ ਮਜਨੁ ਹੋਵਤ ਸਾਧੂ ਧੂਰੇ ॥	ਬਿਲਾ ੫, ੧੦੮, ੧ : ੧	-	੮੨੫
ਹਰਿ ਹਰਿ ਨਾਮੁ ਜਪਤ ਕੁਲ ਸਗਲੇ ਤਾਰੇ ਰਾਮ ॥	ਬਿਹਾ ੫, ੬, ੪ : ੨	-	੫੪੬
ਹਰਿ ਹਰਿ ਨਾਮੁ ਜਪਤ ਜਨੁ ਤਾਰਿਓ ॥	ਗਉ ੫, ੭੭, ੧*: ੧	-	੧੭੮
ਹਰਿ ਹਰਿ ਨਾਮੁ ਜਪਤ ਨਰ ਜੀਵੇ ॥	ਬਿਲਾ ੫, ੧੮, ੧ : ੧	-	੮੦੬
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥	ਆਸਾ ੫, ਛੰਤ ੮, ੧ ਸ: ੧	-	੪੫੭
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥	ਰਾਮ ੫, ਵਾਰ ੯ ਸ, ੫, ੨ : ੨	-	੯੬੧
ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥	ਆਸਾ ੪, ੫੯, ੧*: ੧	-	੩੬੭
ਹਰਿ ਹਰਿ ਨਾਮੁ ਜਪਿ ਅੰਮ੍ਰਿਤ ਬਾਨੀ ॥	ਸੂਹੀ ੫, ੨੦, ੧*: ੨	-	੭੪੧
ਹਰਿ ਹਰਿ ਨਾਮੁ ਜਪਿਆ ਆਰਾਧਿਆ ਮੁਖਿ ਮਸਤਕਿ ਭਾਗੁ ਸਭਾਗਾ ॥	ਆਸਾ ੪, ਛੰਤ ੧੨, ੪ : ੪	-	੪੪੭
ਹਰਿ ਹਰਿ ਨਾਮੁ ਜਪਿਆ ਦੁਖੁ ਬਿਨਸਿਆ ਹਰਿ ਨਾਮੁ ਪਰਮ ਸੁਖੁ ਪਾਇਆ ॥	ਆਸਾ ੪, ਛੰਤ ੧੦, ੨ : ੩	-	੪੪੪
ਹਰਿ ਹਰਿ ਨਾਮੁ ਜਪੇ ਆਰਾਧੇ ਵਿਚਿ ਅਗਨੀ ਹਰਿ ਜਪਿ ਜੀਵਿਆ ॥	ਸਿਰੀ ੪, ਪਹ ੩, ੧ : ੩	-	੭੬
ਹਰਿ ਹਰਿ ਨਾਮੁ ਜਪੇ ਜਪਿ ਤਰਿਆ ਜੀਉ ॥	ਗਉ ੫, ੧੬੭*, ੪ : ੩	-	੨੧੭

ਹਰਿ ਹਰਿ ਨਾਮੁ ਪਵਿਤੁ ਹੈ ਨਾਮੁ ਜਪਤ ਦੁਖੁ ਜਾਇ ॥	ਕਾਨ ੪, ਵਾਰ ੩ ਸ, ੪, ੨ : ੧	-	੧੩੧੩
ਹਰਿ ਹਰਿ ਨਾਮੁ ਪਵਿਤੁ ਹੈ ਮੇਰੀ ਜਿੰਦੁੜੀਏ ਜਪਿ ਹਰਿ ਹਰਿ ਨਾਮੁ ਉਧਾਰੇ ਰਾਮ ॥	ਬਿਹਾ ੪, ੩, ੧ : ੨	-	੫੩੯
ਹਰਿ ਹਰਿ ਨਾਮੁ ਪੋਤੁ ਹੈ ਮੇਰੀ ਜਿੰਦੁੜੀਏ ਗੁਰ ਖੇਵਟ ਸਬਦਿ ਤਰਾਇਆ ਰਾਮ ॥	ਬਿਹਾ ੪, ੨, ੪ : ੨	-	੫੩੯
ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰਿ ਲੰਘਈਆ ॥	ਬਿਲਾ ੪, ਅਸ ੧, ੪ : ੧	-	੮੩੩
ਹਰਿ ਹਰਿ ਨਾਮੁ ਬਸਿਓ ਜੀਅ ਤਾ ਕੈ ॥	ਮਾਰੂ ੫, ੧੮, ੫ : ੨	-	੧੦੦੪
ਹਰਿ ਹਰਿ ਨਾਮੁ ਬੂੰਦ ਮੁਖਿ ਪਾਈ ॥	ਮਾਝ ੪, ੩, ੪ : ੨	-	੯੫
ਹਰਿ ਹਰਿ ਨਾਮੁ ਬੋਹਿਥੁ ਹੈ ਕਲਜੁਗਿ ਖੇਵਟੁ ਗੁਰ ਸਬਦਿ ਤਰਹੁ ॥	ਬਿਲਾ ੪, ੪, ੧ : ੨	-	੭੯੯
ਹਰਿ ਹਰਿ ਨਾਮੁ ਬੋਲਹੁ ਦਿਨੁ ਰਾਤੀ ਸਭਿ ਕਿਲਬਿਖ ਕਾਟੈ ਇਕ ਪਲਕਾ ॥	ਸੋਰ ੪, ਵਾਰ, ੨੧ : ੪	-	੬੫੦
ਹਰਿ ਹਰਿ ਨਾਮੁ ਭਗਤਿ ਪ੍ਰਿਅ ਪ੍ਰੀਤਮੁ ਸੁਖ ਸਾਗਰੁ ਉਰ ਧਾਰੇ ॥	ਆਸਾ ੧, ੧੬, ੩ : ੧	-	੩੫੩
ਹਰਿ ਹਰਿ ਨਾਮੁ ਭਜਿਓ ਪੁਰਖੋਤਮੁ ਸਭਿ ਬਿਨਸੇ ਦਾਲਦ ਦਲਘਾ ॥	ਸੂਹੀ ੪, ੨, ੧ : ੧	-	੭੩੧
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥	ਗੂਜ ੪, ਸੋਦ ੪, ੨ : ੨	-	੧੦
ਹਰਿ ਹਰਿ ਨਾਮੁ ਮਿਲੈ ਤ੍ਰਿਪਤਾਸਹਿ ਮਿਲਿ ਸੰਗਤਿ ਗੁਣ ਪਰਗਾਸਿ ॥	ਗੂਜ ੪, ੧, ੨ : ੨	-	੪੯੨
ਹਰਿ ਹਰਿ ਨਾਮੁ ਮੁਖਿ ਹਰਿ ਹਰਿ ਬੋਲੀ ਮਨੁ ਹਰਿ ਰਸਿ ਟੁਲਿ ਟੁਲਿ ਪਉਦਾ ਜੀਉ ॥	ਮਾਝ ੪, ੫, ੧ : ੩	-	੯੫
ਹਰਿ ਹਰਿ ਨਾਮੁ ਮੇਰਾ ਅੰਤਿ ਸਖਾਈ ਗੁਰਿ ਸਤਿਗੁਰਿ ਨਾਮੁ ਦ੍ਰਿੜਾਇਆ ॥	ਵਡ ੪, ਛੰਤ ੩, ੨ : ੩	-	੫੭੩
ਹਰਿ ਹਰਿ ਨਾਮੁ ਮੇਰਾ ਆਧਾਰੁ ॥	ਸੂਹੀ ੫, ੩੯, ੧*: ੧	-	੭੪੪
ਹਰਿ ਹਰਿ ਨਾਮੁ ਮੇਰਾ ਪ੍ਰਾਨ ਸਖਾਈ ਤਿਸੁ ਬਿਨੁ ਘੜੀ ਨਿਮਖ ਨਹੀ ਜੀਵਾਂ ॥	ਵਡ ੪, ਛੰਤ ੨, ੩ : ੩	-	੫੭੩
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥	ਆਸਾ ੪, ਛੰਤ ੮, ੧ : ੩	-	੪੪੨
ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਸਭਿ ਦੂਖ ਵਿਸਾਰਣਹਾਰਾ ॥	ਵਡ ੪, ਛੰਤ ੧, ੧ : ੩	-	੫੭੨
ਹਰਿ ਹਰਿ ਨਾਮੁ ਮੈ ਹਰਿ ਮਨਿ ਭਾਇਆ ॥	ਮਾਝ ੪, ੧, ੧ : ੧	-	੯੪
ਹਰਿ ਹਰਿ ਨਾਮੁ ਰਸਨ ਨਿਤ ਜਪਨੇ ॥	ਰਾਮ ੫, ੫੩, ੧ : ੪	-	੮੯੯
ਹਰਿ ਹਰਿ ਨਾਮੁ ਰਖਹੁ ਉਰ ਧਾਰੇ ॥	ਜੈਤ ੪, ੭, ੨ : ੨	-	੬੯੮
ਹਰਿ ਹਰਿ ਨਾਮੁ ਰਤੰਨੁ ਹੈ ਗੁਰੁ ਤੁਠਾ ਦੇਵੈ ਮਾਇ ॥	ਸੂਹੀ ੪, ਅਸ ੨, ੯ : ੧	-	੭੫੯
ਹਰਿ ਹਰਿ ਨਾਮੁ ਰਮਤ ਸੁਚ ਸੰਜਮੁ ਹਰਿ ਨਾਮੇ ਹੀ ਤ੍ਰਿਪਤਾਵੈ ॥	ਗਉ ੪, ਵਾਰ ੮ ਸ, ੪, ੧ : ੨	-	੩੦੩
ਹਰਿ ਹਰਿ ਨਾਮੁ ਰਿਦੈ ਸਦ ਗਾਵੈ ॥	ਗਉ ੫, ਸੁਖ ੩, ੫ : ੪	-	੨੬੬
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥	ਗਉ ੫, ਸੁਖ ੧੮, ੨ : ੪	-	੨੮੬
ਹਰਿ ਹਰਿ ਨਾਮੁ ਰਿਦੈ ਸਦ ਵਸਿਆ ਪਾਇਆ ਗੁਣੀ ਨਿਧਾਨੁ ॥	ਭੈਰ ੩, ੧੯, ੩ : ੧	-	੧੧੩੨
ਹਰਿ ਹਰਿ ਨਾਮੁ ਵਖਰੁ ਲੈ ਚਲਹੁ ॥	ਮਾਰੂ ੧, ਸੋਲਾ ੮, ੧੩ : ੧	-	੧੦੨੮
ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥	ਗਉ ੪, ੫੩, ੩ : ੧	-	੧੬੯
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥	ਰਾਮ ੩, ਅਨੰ, ੨੪ : ੪	-	੯੨੦
ਹਰਿ ਹਰਿ ਨਿਤ ਜਪਿਹੁ ਜੀਅਹੁ ਲਾਹਾ ਖਟਿਹੁ ਦਿਹਾੜੀ ॥	ਰਾਮ ੩, ਅਨੰ, ੩੧ : ੩	-	੯੨੧
ਹਰਿ ਹਰਿ ਪਤਿਤ ਪਾਵਨ ॥	ਟੋਡੀ ੫, ੨੫, ੧*: ੧	-	੭੧੭
ਹਰਿ ਹਰਿ ਪੁਰਖੁ ਦਇਆਲੁ ਹੈ ਮੇਰੀ ਜਿੰਦੁੜੀਏ ਗੁਰ ਸਤਿਗੁਰ ਮੀਠ ਲਗਾਇਆ ਰਾਮ ॥	ਬਿਹਾ ੪, ੨, ੪ : ੩	-	੫੩੯
ਹਰਿ ਹਰਿ ਪੂੰਜੀ ਨਾਮ ਬਿਸਾਹਾ ॥	ਗਉ ੫, ਬਾਅ, ੩੫ : ੪	-	੨੫੭
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥	ਗਉ ੪, ੫੩, ੩ : ੨	-	੧੬੯
ਹਰਿ ਹਰਿ ਪ੍ਰਭਿ ਕਿਰਪਾ ਧਾਰੀ ॥	ਸੋਰ ੫, ੭੭, ੧ : ੪	-	੬੨੭
ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥	ਆਸਾ ੪, ਛੰਤ ੧੪, ੩ : ੨	-	੪੪੮
ਹਰਿ ਹਰਿ ਬਖਸਿ ਮਿਲਾਇ ਪ੍ਰਭ ਜਨੁ ਨਾਨਕੁ ਕੀਰਾ ॥	ਗਉ ੩, ੩੭, ੪ : ੪	-	੧੬੩
ਹਰਿ ਹਰਿ ਬਾਸੁ ਸੁਗੰਧ ਬਸਾਈ ॥	ਗਉ ਕਬ, ੧੬, ੫ : ੨	-	੩੨੬
ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥	ਧਨਾ ੪, ੫, ੧ : ੧	-	੬੬੮
ਹਰਿ ਹਰਿ ਬੋਲਿ ਕਥਾ ਸੁਨਿ ਹਰਿ ਕੀ ਉਚਰਹੁ ਪ੍ਰਭ ਕੋ ਨਾਉ ॥	ਸਾਰ ੫, ੭੬, ੧*: ੨	-	੧੨੧੯
ਹਰਿ ਹਰਿ ਭਗਤਿ ਦ੍ਰਿੜੀ ਮਨਿ ਭਾਈ ਹਰਿ ਹਰਿ ਨਾਮੁ ਉਮਾਹਾ ਰਾਮ ॥	ਜੈਤ ੪, ੧੦, ੩ : ੩	-	੬੯੯
ਹਰਿ ਹਰਿ ਭਗਤਿ ਬਣੀ ਪ੍ਰਭ ਕੇਰੀ ਸਭੁ ਲੋਕੁ ਵੇਖਣਿ ਆਇਆ ॥	ਤੁਖਾ ੪, ਛੰਤ ੪, ੨ : ੩	-	੧੧੧੬
ਹਰਿ ਹਰਿ ਭਗਤਿ ਬਨੀ ਅਤਿ ਸੋਭਾ ਹਰਿ ਜਪਿਓ ਊਤਮ ਪਾਤੀ ॥	ਧਨਾ ੪, ੫, ੩ : ੨	-	੬੬੮

ਹਰਿ ਹਰਿ ਭਗਤਿ ਬਨੀ ਮਤਿ ਗੁਰਮਤਿ ਧੁਰਿ ਮਸਤਕਿ ਪ੍ਰਭਿ ਲਿਖਿਆ ॥	ਕਲਿ ੪, ੨, ੧*: ੨	-	੧੩੧੯
ਹਰਿ ਹਰਿ ਭਗਤਿ ਭਰੇ ਭੰਡਾਰਾ ॥	ਮਾਰੂ ੪, ੭, ੧ : ੧	-	੯੯੭
ਹਰਿ ਹਰਿ ਭਗਤਿ ਰਾਮ ਗੁਣ ਗਾਏ ॥	ਰਾਮ ੫, ੩੧, ੧ : ੪	-	੮੯੨
ਹਰਿ ਹਰਿ ਭਗਤੀ ਕਾਜੁ ਸੁਹੇਲਾ ਗੁਰਿ ਸਤਿਗੁਰਿ ਦਾਨੁ ਦਿਵਾਇਆ ॥	ਸਿਰੀ ੪, ਛੰਤ ੧, ੪ : ੩	-	੭੯
ਹਰਿ ਹਰਿ ਭਜਨੁ ਨ ਮਨ ਮਹਿ ਆਇਓ ॥	ਗਉ ੫, ਥਿਤੀ, ੧੩ : ੩	-	੨੯੯
ਹਰਿ ਹਰਿ ਭਜਨੁ ਪੂਰੇ ਗੁਰ ਸੰਗਿ ॥	ਗਉ ੫, ਥਿਤੀ, ੮ : ੭	-	੨੯੮
ਹਰਿ ਹਰਿ ਮਹਾ ਪੁਰਖੁ ਗੁਰੁ ਮੇਲਹੁ ਗੁਰ ਨਾਨਕ ਨਾਮਿ ਸੁਖੁ ਸੋਈ ਰਾਮ ॥	ਜੈਤ ੪, ੭, ੪ : ੩	-	੬੯੮
ਹਰਿ ਹਰਿ ਮਨ ਮਹਿ ਨਾਮੁ ਕਹਿਓ ॥	ਨਟ ੫, ੫, ੧*: ੧	-	੯੭੯
ਹਰਿ ਹਰਿ ਮਨਿ ਪਿਆਰਿ ਹਾਂ ॥	ਆਸਾ ੫, ੧੫੭, ੧*: ੨	-	੪੦੯
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥	ਆਸਾ ੪, ਛੰਤ ੧੦, ੩ : ੧	-	੪੪੪
ਹਰਿ ਹਰਿ ਮਨਿ ਭਾਇਆ ਪਰਮ ਸੁਖ ਪਾਇਆ ਹਰਿ ਲਾਹਾ ਪਦੁ ਨਿਰਬਾਣੁ ਜੀਉ ॥	ਆਸਾ ੪, ਛੰਤ ੧੦, ੩ : ੬	-	੪੪੫
ਹਰਿ ਹਰਿ ਮੁਖ ਤੇ ਬੋਲਨਾ ਮਨਿ ਵੂਠੈ ਸੁਖੁ ਹੋਇ ॥	ਗਉ ੫, ਬਾਅ, ੫੧ ਸ: ੧	-	੨੬੦
ਹਰਿ ਹਰਿ ਮੇਲਿ ਸਾਧ ਜਨ ਸੰਗਤਿ ਮੁਖਿ ਬੋਲੀ ਹਰਿ ਹਰਿ ਭਲੀ ਬਾਣਿ ॥	ਸੋਰ ੪, ਵਾਰ, ੨੨ : ੧	-	੬੫੧
ਹਰਿ ਹਰਿ ਮੇਲਿ ਮੇਲਿ ਜਨ ਸਾਧੂ ਹਮ ਸਾਧ ਜਨਾ ਕਾ ਕੀੜਾ ॥	ਜੈਤ ੪, ੬, ੪ : ੧	-	੬੯੮
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥	ਆਸਾ ੫, ੧੨੦, ੩ : ੨	-	੪੦੧
ਹਰਿ ਹਰਿ ਰਸੁ ਪਾਇਆ ਗੁਰਮਤਿ ਹਰਿ ਧਿਆਇਆ ਧੁਰਿ ਮਸਤਕਿ ਭਾਗ ਪੁਰਾਨ ਜੀਉ ॥	ਆਸਾ ੪, ਛੰਤ ੧੨, ੧ : ੨	-	੪੪੬
ਹਰਿ ਹਰਿ ਰਤਨੁ ਰਤਨੁ ਹਰਿ ਨੀਕੋ ਗੁਰਿ ਸਤਿਗੁਰਿ ਦਾਨੁ ਦਿਵਾਇਓ ॥	ਬੈਰਾ ੪, ੨, ੧*: ੨	-	੭੧੯
ਹਰਿ ਹਰਿ ਰਾਖਹੁ ਕ੍ਰਿਪਾ ਧਾਰਿ ॥	ਗਉ ੩, ਅਸ ੯, ੧*: ੧	-	੨੩੩
ਹਰਿ ਹਰਿ ਰੂਪ ਰੰਗਿ ਸਭਿ ਤੇਰੇ ਮੇਰੇ ਲਾਲਨ ਲਾਲ ਗੁਲਾਰੇ ॥	ਨਟ ੪, ਅਸ ੩, ੮ : ੧	-	੯੮੨
ਹਰਿ ਹਰਿ ਰੂਪੁ ਸਭ ਜੋਤਿ ਸਬਾਈ ਹਰਿ ਨਿਕਟਿ ਵਸੈ ਹਰਿ ਕੋਲੀ ॥	ਗਉ ੪, ੫੩, ੨ : ੨	-	੧੬੮
ਹਰਿ ਹਰਿ ਰੂਪੁ ਹਰਿ ਰੂਪੋ ਹੋਵੈ ਹਰਿ ਜਨ ਕਉ ਪੂਜ ਕਰਾਵੈਗੋ ॥	ਕਾਨ ੪, ਅਸ ੬, ੬ : ੨	-	੧੩੧੧
ਹਰਿ ਹਰਿ ਲਾਭੁ ਸਾਧਸੰਗਿ ਪਾਈਐ ਘਰਿ ਲੈ ਆਵਹੁ ਲਾਦਿ ॥	ਸਾਰ ੫, ੭੮, ੧ : ੨	-	੧੨੧੯
ਹਰਿ ਹਰਿ ਲਿਵ ਲਾਈ ਹਰਿ ਨਾਮੁ ਸਖਾਈ ਹਰਿ ਦਰਗਹ ਪਾਵੈ ਮਾਨੁ ਜੀਉ ॥	ਆਸਾ ੪, ਛੰਤ ੧੧, ੧ : ੫	-	੪੪੫
ਹਰਿ ਹਰਿ ਲੀਨੇ ਸੰਤ ਉਬਾਰਿ ॥	ਧਨਾ ੫, ੧੫, ੧*: ੧	-	੬੭੪
ਹਰਿ ਹਰਿ ਵਸਤੁ ਮਾਇਆ ਗੜ੍ਹਿ ਵੇੜ੍ਹੀ ਗੁਰ ਕੈ ਸਬਦਿ ਲੀਓ ਗੜੁ ਜੀਤਿ ॥	ਕਾਨ ੪, ੫, ੧*: ੨	-	੧੨੯੫
ਹਰਿ ਹਰਿ ਵਣਜੁ ਸੋ ਜਨੁ ਕਰੇ ਜਿਸੁ ਕ੍ਰਿਪਾਲੁ ਹੋਇ ਪ੍ਰਭੁ ਦੇਈ ॥	ਗਉ ੪, ੪੫, ੪ : ੧	-	੧੬੫
ਹਰਿ ਹਰੇ ਹਰਿ ਗੁਣ ਗਾਵਹੁ ਹਰਿ ਗੁਰਮੁਖੇ ਪਾਏ ਰਾਮ ॥	ਸੂਹੀ ੩, ਛੰਤ ੫, ੧ : ੧	-	੭੭੦
ਹਰਿ ਹਰੇ ਹਰਿ ਗੁਣ ਨਿਧੇ ਹਰਿ ਸੰਤਨ ਕੈ ਵਸਿ ਆਏ ਰਾਮ ॥	ਸੂਹੀ ੫, ਛੰਤ ੫, ੩ : ੧	-	੭੮੦
ਹਰਿ ਹਰੇ ਹਰਿ ਮੁਖਹੁ ਬੋਲਿ ਹਰਿ ਹਰੇ ਮਨਿ ਧਾਰੇ ॥	ਸਾਰ ੫, ੧੩੩, ੧*: ੧	-	੧੨੩੦
ਹਰਿ ਹਰੇ ਹਰੇ ਭਾਜੁ ਕਹਤੁ ਨਾਨਕੁ ਸੁਨਹੁ ਰੇ ਮੂੜ ਬਿਨ ਭਜਨ ਭਜਨ ਭਜਨ ਅਹਿਲਾ ਜਨਮੁ ਗਈ ॥	ਕਾਨ ੫, ੫੦, ੨ : ੨	-	੧੩੦੮
ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ ॥	ਫੁਨ ੫, ੬ : ੪	-	੧੩੬੨
ਹਰਿਹਾਂ ਸਤਿਗੁਰ ਭਏ ਦਇਆਲ ਤ ਮਨੁ ਠਹਰਾਇਆ ॥	ਫੁਨ ੫, ੫ : ੪	-	੧੩੬੨
ਹਰਿਹਾਂ ਸੁਨਤੇ ਭਏ ਪੁਨੀਤ ਪਾਰਬ੍ਰਹਮੁ ਬੀਚਾਰਈ ॥	ਫੁਨ ੫, ੮ : ੪	-	੧੩੬੨
ਹਰਿਹਾਂ ਸੋਈ ਜਤੰਨੁ ਬਤਾਇ ਸਖੀ ਪ੍ਰਿਉ ਪਾਈਐ ॥	ਫੁਨ ੫, ੧੩ : ੪	-	੧੩੬੨
ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥	ਫੁਨ ੫, ੧੯ : ੪	-	੧੩੬੩
ਹਰਿਹਾਂ ਹਉ ਬਲਿਹਾਰੀ ਤਿੰਨ੍ ਜਿ ਹਰਿ ਰੰਗੁ ਰਾਵਣੇ ॥	ਫੁਨ ੫, ੨੨ : ੪	-	੧੩੬੩
ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥	ਫੁਨ ੫, ੨੦ : ੪	-	੧੩੬੩
ਹਰਿਹਾਂ ਕੰਤੈ ਬਾਝੁ ਸੀਗਾਰੁ ਸਭੁ ਬਿਰਥਾ ਜਾਈਐ ॥	ਫੁਨ ੫, ੩ : ੪	-	੧੩੬੧
ਹਰਿਹਾਂ ਚੰਚਲ ਚੋਰਹਿ ਮਾਰਿ ਤ ਪਾਵਹਿ ਸਚੁ ਧਨਾ ॥	ਫੁਨ ੫, ੧੨ : ੪	-	੧੩੬੨
ਹਰਿਹਾਂ ਜਬ ਬਿਸਰੈ ਗੋਬਿਦ ਰਾਇ ਦਿਨੋ ਦਿਨੁ ਘਟੀਐ ॥	ਫੁਨ ੫, ੧੪ : ੪	-	੧੩੬੨
ਹਰਿਹਾਂ ਜਾ ਘਰਿ ਆਇਆ ਕੰਤੁ ਤ ਸਭੁ ਕਿਛੁ ਪਾਈਆ ॥	ਫੁਨ ੫, ੪ : ੪	-	੧੩੬੧
ਹਰਿਹਾਂ ਜੇ ਮਸਤਕਿ ਹੋਵੈ ਭਾਗੁ ਤ ਦਰਸਿ ਸਮਾਈਐ ॥	ਫੁਨ ੫, ੯ : ੪	-	੧੩੬੨

ਹਰਿਹਾਂ ਤਿਉਂ ਹਰਿ ਜਨੁ ਮਾਂਗੈ ਨਾਮੁ ਨਾਨਕ ਬਲਿਹਾਰਣੇ ॥	ਫੁਨ ੫, ੧੧ : ੪	੧੩੬੨
ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥	ਫੁਨ ੫, ੨੩ : ੪	੧੩੬੩
ਹਰਿਹਾਂ ਨਾਨਕ ਕਸਮਲ ਜਾਹਿ ਨਾਇਐ ਰਾਮਦਾਸ ਸਰ ॥	ਫੁਨ ੫, ੧੦ : ੪	੧੩੬੨
ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥	ਫੁਨ ੫, ੨੧ : ੪	੧੩੬੩
ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥	ਫੁਨ ੫, ੨ : ੪	੧੩੬੧
ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥	ਫੁਨ ੫, ੧੬ : ੪	੧੩੬੩
ਹਰਿਹਾਂ ਰਿਧਿ ਸਿਧਿ ਨਵ ਨਿਧਿ ਬਸਹਿ ਜਿਸੁ ਸਦਾ ਕਰਿ ॥	ਫੁਨ ੫, ੭ : ੪	੧੩੬੨
ਹਰਿ ਹਾਰੁ ਹਰਿ ਉਰਿ ਧਾਰਿਓ ਜਨ ਨਾਨਕ ਨਾਮਿ ਸਮਾਇਆ ॥	ਮਾਲੀ ੪, ੧, ੪ : ੨	੯੮੪
ਹਰਿ ਹਾਰੁ ਕੰਠਿ ਜਿਨੀ ਪਹਿਰਿਆ ਗੁਰ ਚਰਣੀ ਚਿਤੁ ਲਾਇ ॥	ਸਿਰੀ ੩, ੩੫, ੪ : ੧	੨੬
ਹਰਿ ਹਿਰਦੈ ਸਦਾ ਸਦਾ ਸਮਾਲੀ ॥	ਮਾਰੂ ੪, ੭, ੧*: ੨	੯੯੭
ਹਰਿ ਹਿਰਦੈ ਜਪਿ ਨਾਮੁ ਮੁਰਾਰੀ ॥	ਭੈਰ ੪, ੬, ੧*: ੧	੧੧੩੫
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥	ਟੋਡੀ ੪, ੧, ੨ : ੨	੭੧੧
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥	ਸਲੋ ਕਬ, ੨੩੮ : ੧	੧੩੭੭
ਹਰਿ ਹੋਹੁ ਦਇਆਲੁ ਹਰਿ ਨਾਮੁ ਧਿਆਈ ਜੀਉ ॥	ਗਉ ੪, ੭੦, ੪ : ੩	੧੭੫
ਹਰਿ ਹੋ ਹੋ ਹੋ ਨਦਰਿ ਨਿਹਾਲ ॥	ਨਟ ੪, ੭, ੧*: ੪	੯੭੭
ਹਰਿ ਹੋ ਹੋ ਹੋ ਮੇਲਿ ਨਿਹਾਲ ॥	ਨਟ ੪, ੯, ੧*: ੪	੯੭੮
ਹਰਿ ਹੋ ਹੋ ਹੋ ਲਿਖਤੁ ਲਿਖੰਤੀ ॥	ਨਟ ੪, ੮, ੧*: ੪	੯੭੭
ਹਰਿ ਹੋ ਹੋ ਕਿਰਪਾਨ ॥	ਕਾਨ ੪, ੧੨, ੧*: ੪	੧੨੯੭
ਹਰਿ ਹੋ ਹੋ ਕਿਰਪਾਲ ॥	ਕਾਨ ੪, ੭, ੧*: ੪	੧੨੯੬
ਹਰਿ ਹੋ ਹੋ ਕਿਰਪੀਸ ॥	ਕਾਨ ੪, ੮, ੧*: ੪	੧੨੯੬
ਹਰਿ ਹੋ ਹੋ ਲਿਖੇ ਲਿਲਾਟ ॥	ਕਾਨ ੪, ੧੦, ੧*: ੪	੧੨੯੭
ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ ਭਗਤਿ ਲਖ੍ਯਣ ਕਰਿ ਵਸਿ ਭਏ ॥	ਸਿਰੀ ੫, ਛੰਤ ੩, ੪ : ੩	੮੧
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥	ਆਸਾ ੫, ਛੰਤ ੧੪, ੪ : ੪	੪੬੨
ਹਰਿ ਕੰਤ ਅਨੰਤ ਦਇਆਲ ਸ੍ਰੀਧਰ ਗੋਬਿੰਦ ਪਤਿਤ ਉਧਾਰਣੋ ॥	ਬਿਹਾ ੫, ੪, ੪ : ੩	੫੪੪
ਹਰਿ ਕਥਾ ਸੁਣਹਿ ਸੇ ਧਨਵੰਤ ਦਿਸਹਿ ਜੁਗ ਮਾਹੀ ॥	ਗਉ ੩, ਅਸ ੪, ੭ : ੧	੨੩੧
ਹਰਿ ਕਥਾ ਸੁਣਾਵਹੁ ਮੇਰੇ ਗੁਰਸਿਖਹੁ ਮੇਰੇ ਹਰਿ ਪ੍ਰਭ ਅਕਥ ਕਹਾਣੀ ॥	ਕਾਨ ੪, ਵਾਰ, ੧੦ : ੨	੧੩੧੭
ਹਰਿ ਕਥਾ ਹਰਿ ਜਸ ਸਾਧਸੰਗਤਿ ਸਿਉ ਇਕੁ ਮੁਹਤੁ ਨ ਇਹੁ ਮਨੁ ਲਾਇਓ ॥	ਟੋਡੀ ੫, ੩, ੧ : ੧	੭੧੨
ਹਰਿ ਕਥਾ ਤੂੰ ਸੁਣਿ ਰੇ ਮਨ ਸਬਦੁ ਮੰਨਿ ਵਸਾਇ ॥	ਗੂਜ ੩, ੬, ੧*: ੧	੪੯੧
ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ ॥	ਰਾਮ ਸੁੰਦ, ਸਦ, ੫ : ੩	੯੨੩
ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ ॥	ਸਿਰੀ ੪, ਛੰਤ ੧, ੪ : ੨	੭੯
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥	ਕਾਨ ੪, ਵਾਰ ੫ ਸ, ੪, ੨ : ੧	੧੩੧੪
ਹਰਿ ਕਰਣਹਾਰੰ ਨਮਸਕਾਰੰ ਸਰਣਿ ਨਾਨਕ ਜਗਦੀਸ੍ਵਰਹ ॥	ਸਸ ੫, ੪੫ : ੩	੧੩੫੮
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥	ਆਸਾ ੪, ਛੰਤ ੧੮, ੪ : ੩	੪੫੦
ਹਰਿ ਕਰਿ ਕਿਰਪਾ ਸਤਗੁਰੂ ਮਿਲਾਇਆ ॥	ਵਡ ੩, ੫, ੧*: ੧	੫੫੯
ਹਰਿ ਕਰੇ ਸੁ ਮਾਨੀਐ ਹਾਂ ॥	ਆਸਾ ੫, ੧੬੨, ੭ : ੨	੪੧੦
ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ ॥	ਬਿਹਾ ੫, ੧, ੧ : ੧	੫੪੧
ਹਰਿ ਕਾ ਸੰਤੁ ਸਤਗੁਰੁ ਸਤ ਪੁਰਖਾ ਜੋ ਬੋਲੈ ਹਰਿ ਹਰਿ ਬਾਨੀ ॥	ਧਨਾ ੪, ੩, ੧ : ੧	੬੬੭
ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥	ਭੈਰ ੪, ੫, ੧ : ੧	੧੧੩੪
ਹਰਿ ਕਾ ਸੰਤੁ ਪਰਾਨ ਧਨ ਤਿਸ ਕਾ ਪਨਿਹਾਰਾ ॥	ਸੂਹੀ ੫, ੪੨, ੧*: ੧	੭੪੫
ਹਰਿ ਕਾ ਸੰਤੁ ਮਰੈ ਹਾੜੰਬੈ ਤ ਸਗਲੀ ਸੈਨ ਤਰਾਈ ॥	ਆਸਾ ਕਬ, ੩੭, ੩ : ੨	੪੮੪
ਹਰਿ ਕਾ ਸੰਤੁ ਮਿਲੈ ਗੁਰ ਸਾਧੂ ਲੈ ਤਿਸ ਕੀ ਧੂਰਿ ਮੁਖਿ ਲਾਈ ॥	ਮਲਾ ੪, ੨, ੩ : ੨	੧੨੬੩
ਹਰਿ ਕਾ ਸਭੁ ਸਰੀਰੁ ਹੈ ਹਰਿ ਰਵਿ ਰਹਿਆ ਸਭੁ ਆਪੈ ॥	ਰਾਮ ੩, ਵਾਰ, ੧੩ : ੧	੯੫੩
ਹਰਿ ਕਾ ਸਿਮਰਨੁ ਸੁਨਿ ਮਨ ਕਾਨੀ ॥	ਗਉ ੫, ੧੭੦, ੧*: ੧	੨੦੦
ਹਰਿ ਕਾ ਸਿਮਰਨੁ ਛਾਡਿ ਕੈ ਘਰਿ ਲੇ ਆਯਾ ਮਾਲੁ ॥	ਸਲੋ ਕਬ, ੧੧੫ : ੨	੧੩੭੦

ਹਰਿ ਕਾ ਸਿਮਰਨੁ ਨਿਮਖ ਨ ਸਿਮਰਿਓ ਜਮਕੰਕਰ ਕਰਤ ਖੁਆਰ ॥	ਸਾਰ ੫, ੧੦੧, ੧ : ੨	-	੧੨੨੩
ਹਰਿ ਕਾ ਸੇਵਕੁ ਸਦ ਹੀ ਮੁਕਤਾ ॥	ਆਸਾ ੫, ੭੧, ੧*: ੧	-	੩੯੮
ਹਰਿ ਕਾ ਸੇਵਕੁ ਸੋ ਹਰਿ ਜੇਹਾ ॥	ਮਾਰੂ ੫, ਸੋਲਾ ੫, ੮ : ੧	-	੧੦੭੬
ਹਰਿ ਕਾ ਗਾਹਕੁ ਹੋਵੈ ਸੋ ਲਏ ਪਾਏ ਰਤਨੁ ਵੀਚਾਰਾ ॥	ਆਸਾ ੩, ਅਸ ੨੮, ੨ : ੧	-	੪੨੫
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥	ਨਟ ੪, ੭, ੧ : ੧	-	੯੭੭
ਹਰਿ ਕਾ ਚਿਹਨੁ ਸੋਈ ਹਰਿ ਜਨ ਕਾ ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥	ਮਲਾ ੪, ੫, ੪ : ੧	-	੧੨੬੪
ਹਰਿ ਕਾ ਜਸੁ ਨਿਧਿ ਲੀਆ ਲਾਭ ॥	ਰਾਮ ੫, ੨੮, ੨ : ੧	-	੮੯੧
ਹਰਿ ਕਾ ਜਨੁ ਹਰਿ ਜਲ ਕਾ ਮੀਨਾ ਹਰਿ ਬਿਸਰਤ ਫੂਟਿ ਮਰੈ ॥	ਮਲਾ ੪, ੩, ੩ : ੨	-	੧੨੬੩
ਹਰਿ ਕਾ ਜਾਪੁ ਜਪਹੁ ਜਪੁ ਜਪਨੇ ॥	ਮਾਰੂ ੫, ਸੋਲਾ ੧, ੧੦ : ੧	-	੧੦੭੨
ਹਰਿ ਕਾਟੀ ਕੁਟਿਲਤਾ ਕੁਠਾਰਿ ॥	ਸਾਰ ੫, ੧੧੨, ੧*: ੧	-	੧੨੨੫
ਹਰਿ ਕਾ ਤਨੁ ਮਨੁ ਸਭੁ ਹਰਿ ਕੈ ਵਸਿ ਹੈ ਸਰੀਰ ॥	ਗੂਜ ੪, ੭, ੧*: ੨	-	੪੯੪
ਹਰਿ ਕਾ ਦਾਸੁ ਸਾਚਾ ਦਰਬਾਰਿ ॥	ਭੈਰ ੫, ੫੪, ੪ : ੩	-	੧੧੫੨
ਹਰਿ ਕਾ ਦਾਸੁ ਕਿਛੁ ਬੁਰਾ ਨ ਮਾਗੈ ॥	ਭੈਰ ੫, ੫੪, ੩ : ੧	-	੧੧੫੨
ਹਰਿ ਕਾ ਦਾਸੁ ਨੀਚ ਕੁਲੁ ਊਚਾ ਤਿਸੁ ਸੰਗਿ ਮਨ ਬਾਂਛਤ ਫਲ ਪਾਇਆ ॥	ਗੂਜ ੫, ੭, ੨ : ੨	-	੪੯੭
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥	ਗਉ ੫, ਅਸ ੬, ੨ : ੩	-	੨੩੮
ਹਰਿ ਕਾ ਨਾਉ ਅਤਿ ਵਡ ਊਚਾ ਊਚੀ ਹੂ ਊਚਾ ਹੋਈ ॥	ਸਲੋ ੩, ੩੩ : ੧	-	੧੪੧੬
ਹਰਿ ਕਾ ਨਾਮੁ ਉਤਮੁ ਮਨਿ ਵਸੈ ਮੇਟਿ ਨ ਸਕੈ ਕੋਇ ॥	ਸਿਰੀ ੪, ਵਾਰ ੧੮ ਸ, ੩, ੧ : ੨	-	੯੦
ਹਰਿ ਕਾ ਨਾਮੁ ਊਹਾ ਸੰਗਿ ਤੋਸਾ ॥	ਗਉ ੫, ਸੁਖ ੨, ੪ : ੨	-	੨੬੪
ਹਰਿ ਕਾ ਨਾਮੁ ਅਉਖਧੁ ਹੈ ਜੋਗੀ ਜਿਸ ਨੋ ਮੰਨਿ ਵਸਾਏ ॥	ਰਾਮ ੩, ਅਸ ੧, ੧੦ : ੧	-	੯੦੯
ਹਰਿ ਕਾ ਨਾਮੁ ਅਖੈ ਨਿਧਿ ਅਪ੍ਰਉ ॥	ਸਵ ੪, ਗਯੰ, ੧ : ੧੬	-	੧੪੦੧
ਹਰਿ ਕਾ ਨਾਮੁ ਅਗੋਚਰੁ ਪਾਇਆ ਗੁਰਮੁਖਿ ਸਹਜਿ ਸੁਭਾਈ ॥	ਮਲਾ ੪, ੭, ੩ : ੧	-	੧੨੬੫
ਹਰਿ ਕਾ ਨਾਮੁ ਅਮੋਲੁ ਹੈ ਕਿਉ ਕੀਮਤਿ ਕੀਜੈ ॥	ਮਾਰੂ ੩, ਵਾਰ, ੭ : ੧	-	੧੦੮੮
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥	ਸੋਰ ਭੀਖ, ੧, ੩ : ੧	-	੬੫੯
ਹਰਿ ਕਾ ਨਾਮੁ ਅੰਮ੍ਰਿਤ ਰਸੁ ਚਾਖਿਆ ਮਿਲਿ ਸਤਿਗੁਰ ਮੀਠ ਰਸ ਗਾਨੇ ॥	ਗਉ ੪, ੫੬, ੨ : ੨	-	੧੭੦
ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥	ਸਾਰ ੪, ੧੨, ੧ : ੧	-	੧੨੦੨
ਹਰਿ ਕਾ ਨਾਮੁ ਅੰਮ੍ਰਿਤੁ ਹੈ ਦਾਰੂ ਏਹੁ ਲਾਏਹੁ ॥	ਬਿਹਾ ੪, ਵਾਰ ੧੫ ਸ, ੩, ੨ : ੪	-	੫੫੪
ਹਰਿ ਕਾ ਨਾਮੁ ਅੰਮ੍ਰਿਤੁ ਕਲਿ ਮਾਹਿ ॥	ਰਾਮ ੫, ੧੯, ੪ : ੧	-	੮੮੮
ਹਰਿ ਕਾ ਨਾਮੁ ਸੰਗਿ ਉਜੀਆਰਾ ॥	ਗਉ ੫, ਸੁਖ ੨, ੪ : ੪	-	੨੬੪
ਹਰਿ ਕਾ ਨਾਮੁ ਸਤਿ ਕਰਿ ਜਾਣੈ ਗੁਰ ਕੈ ਭਾਇ ਪਿਆਰੇ ॥	ਸੂਹੀ ੩, ਅਸ ੧, ੭ : ੧	-	੭੫੪
ਹਰਿ ਕਾ ਨਾਮੁ ਸਚਾ ਮਨਿ ਵਸਿਆ ਨਾਮੇ ਨਾਮਿ ਸਮਾਏ ॥	ਸੋਰ ੩, ੧੨, ੧ : ੨	-	੬੦੪
ਹਰਿ ਕਾ ਨਾਮੁ ਸਦਾ ਸੁਖ ਸਾਗਰੁ ਸਾਚਾ ਸਬਦੁ ਨ ਭਾਇਆ ॥	ਵਡ ੩, ਅਸ ੨, ੭ : ੨	-	੫੬੫
ਹਰਿ ਕਾ ਨਾਮੁ ਸਦਾ ਸੁਖਦਾਤਾ ਸਹਜੇ ਹਰਿ ਰਸੁ ਪੀਜੈ ॥	ਪ੍ਰਭਾ ੩, ੫, ੧*: ੨	-	੧੩੩੪
ਹਰਿ ਕਾ ਨਾਮੁ ਸਦਾ ਮਨਿ ਭਾਇਆ ॥	ਬਸੰ ੩, ੧੦, ੨ : ੨	-	੧੧੭੫
ਹਰਿ ਕਾ ਨਾਮੁ ਸਦਾ ਮਨਿ ਵਸਿਆ ਵਿਚਿ ਮਨ ਹੀ ਮਨੁ ਮਾਨੈ ॥	ਪ੍ਰਭਾ ੩, ੫, ੩ : ੨	-	੧੩੩੪
ਹਰਿ ਕਾ ਨਾਮੁ ਸੋਈ ਜਨੁ ਲੇਇ ॥	ਗਉ ੫, ਅਸ ੧੦, ੮ : ੧	-	੨੪੦
ਹਰਿ ਕਾ ਨਾਮੁ ਹ੍ਰਿਦੈ ਮਨਿ ਵਸਿਆ ਮਨਸਾ ਮਨਹਿ ਸਮਾਈ ॥	ਭੈਰ ੩, ਅਸ ੨, ੧ : ੨	-	੧੧੫੫
ਹਰਿ ਕਾ ਨਾਮੁ ਕਿਨੈ ਵਿਰਲੈ ਜਾਤਾ ॥	ਮਾਝ ੩, ਅਸ ੩੦, ੮ : ੧	-	੧੨੭
ਹਰਿ ਕਾ ਨਾਮੁ ਕੋਟਿ ਪਾਪ ਖੋਵੈ ॥	ਗਉ ੫, ਸੁਖ ੨, ੩ : ੮	-	੨੬੪
ਹਰਿ ਕਾ ਨਾਮੁ ਕੋਟਿ ਲਖ ਬਾਹਾ ॥	ਮਾਰੂ ੫, ਸੋਲਾ ੧, ੯ : ੧	-	੧੦੭੨
ਹਰਿ ਕਾ ਨਾਮੁ ਗੁਰਮੁਖਿ ਕਿਨੈ ਵਿਰਲੈ ਧਿਆਇਆ ਜਿਨ ਕੰਉ ਧੁਰਿ ਕਰਮਿ ਪਰਾਪਤਿ ਲਿਖਤੁ ਪਈ ॥	ਵਡ ੪, ਵਾਰ, ੧੭ : ੫	-	੫੯੩
ਹਰਿ ਕਾ ਨਾਮੁ ਜਨ ਕਉ ਧਾਰੈ ॥	ਗਉ ੫, ੧੧੮, ੩ : ੧	-	੧੮੯
ਹਰਿ ਕਾ ਨਾਮੁ ਜਨ ਕਉ ਭੋਗ ਜੋਗ ॥	ਗਉ ੫, ਸੁਖ ੨, ੬ : ੭	-	੨੬੫
ਹਰਿ ਕਾ ਨਾਮੁ ਜਨ ਕਉ ਮੁਕਤਿ ਜੁਗਤਿ ॥	ਗਉ ੫, ਸੁਖ ੨, ੬ : ੧	-	੨੬੪
ਹਰਿ ਕਾ ਨਾਮੁ ਜਨ ਕਾ ਰੂਪ ਰੰਗੁ ॥	ਗਉ ੫, ਸੁਖ ੨, ੬ : ੩	-	੨੬੪
ਹਰਿ ਕਾ ਨਾਮੁ ਜਨ ਕੀ ਵਡਿਆਈ ॥	ਗਉ ੫, ਸੁਖ ੨, ੬ : ੫	-	੨੬੪

ਹਰਿ ਕਾ ਨਾਮੁ ਜਪਹੁ ਜੀਅ ਸਦਾ ॥	ਗਉ ੫, ਸੁਖ ੩, ੮ : ੬	-	੨੬੬
ਹਰਿ ਕਾ ਨਾਮੁ ਜਪਹੁ ਮੇਰੇ ਮੀਤਾ ਇਹੈ ਸਾਰ ਸੁਖੁ ਪੂਰਾ ॥	ਗਉ ੫, ੧੬੨*, ੪ : ੧	-	੨੧੫
ਹਰਿ ਕਾ ਨਾਮੁ ਜਪਤ ਆਘਾਵੈ ॥	ਗਉ ੫, ਸੁਖ ੨, ੨ : ੬	-	੨੬੪
ਹਰਿ ਕਾ ਨਾਮੁ ਜਪਤ ਹੋਇ ਸੁਖੀਆ ॥	ਗਉ ੫, ਸੁਖ ੨, ੨ : ੨	-	੨੬੪
ਹਰਿ ਕਾ ਨਾਮੁ ਜਪਤ ਦੁਖੁ ਜਾਇ ॥	ਗਉ ੫, ਸੁਖ ੩, ੪ : ੯	-	੨੬੬
ਹਰਿ ਕਾ ਨਾਮੁ ਜਪਤ ਨਿਸਤਰੈ ॥	ਗਉ ੫, ਸੁਖ ੨, ੨ : ੪	-	੨੬੪
ਹਰਿ ਕਾ ਨਾਮੁ ਜਪਨ ਕਉ ਦੀਏ ॥	ਪ੍ਰਭਾ ੫, ੬, ੧ : ੨	-	੧੩੩੯
ਹਰਿ ਕਾ ਨਾਮੁ ਜਪੀਐ ਸਾਧਸੰਗਿ ॥	ਭੈਰ ੫, ੪੯, ੪ : ੧	-	੧੧੫੦
ਹਰਿ ਕਾ ਨਾਮੁ ਜਿਨਿ ਮਨਿ ਨ ਆਰਾਧਾ ॥	ਗਉ ੫, ਅਸ ੧੦, ੬ : ੧	-	੨੪੦
ਹਰਿ ਕਾ ਨਾਮੁ ਤਹ ਨਾਲਿ ਪਛਾਨੁ ॥	ਗਉ ੫, ਸੁਖ ੨, ੪ : ੬	-	੨੬੪
ਹਰਿ ਕਾ ਨਾਮੁ ਤਤਕਾਲ ਉਧਾਰੈ ॥	ਗਉ ੫, ਸੁਖ ੨, ੩ : ੪	-	੨੬੪
ਹਰਿ ਕਾ ਨਾਮੁ ਦਾਸ ਕੀ ਓਟ ॥	ਗਉ ੫, ਸੁਖ ੨, ੫ : ੩	-	੨੬੪
ਹਰਿ ਕਾ ਨਾਮੁ ਦੀਓ ਗੁਰਿ ਮੰਤ੍ਰੁ ॥	ਗਉ ੫, ੧੨੨, ੨ : ੧	-	੧੯੦
ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ ॥	ਮਾਝ ੫, ਬਾਰਾ, ੧੨ : ੨	-	੧੩੫
ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ ॥	ਬਸੰ ੫, ਵਾਰ, ੧ : ੧	-	੧੧੯੩
ਹਰਿ ਕਾ ਨਾਮੁ ਧਿਆਇ ਦਿਨੁ ਰਾਤੀ ਊਤਮ ਪਦਵੀ ਪਾਇਦਾ ॥	ਮਾਰੂ ੩, ਸੋਲਾ ੨੧, ੧੫ : ੩	-	੧੦੬੫
ਹਰਿ ਕਾ ਨਾਮੁ ਧਿਆਈਐ ਸਤਸੰਗਤਿ ਮੇਲਿ ਮਿਲਾਇ ॥	ਸਿਰੀ ੩, ੩੫, ੨ : ੨	-	੨੬
ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥	ਸਿਰੀ ੧, ਪਹ ੧, ੩ : ੨	-	੭੫
ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥	ਸਿਰੀ ੧, ਪਹ ੧, ੩ : ੩	-	੭੫
ਹਰਿ ਕਾ ਨਾਮੁ ਨ ਜਪਸਿ ਗਵਾਰਾ ॥	ਸੋਰ ਕਬ, ੭, ੧*: ੧	-	੬੫੫
ਹਰਿ ਕਾ ਨਾਮੁ ਨ ਬੁਝਈ ਅੰਤਿ ਗਇਆ ਪਛੁਤਾਇ ॥	ਗੂਜ ੩, ੬, ੩ : ੨	-	੪੯੧
ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥	ਰਾਮ ਨਾਮ, ੪, ੧*: ੨	-	੯੭੩
ਹਰਿ ਕਾ ਨਾਮੁ ਨਿਧਾਨੁ ਹੈ ਸੇਵਿਐ ਸੁਖੁ ਪਾਈ ॥	ਸਾਰ ੪, ਵਾਰ, ੪ : ੧	-	੧੨੩੯
ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ ॥	ਤਿਲੰ ੪, ਅਸ ੨, ੧੫ : ੧	-	੭੨੬
ਹਰਿ ਕਾ ਨਾਮੁ ਨਿਧਾਨੁ ਹੈ ਜਿਸੁ ਅੰਤੁ ਨ ਪਾਰਾਵਾਰੁ ॥	ਸਿਰੀ ੩, ਅਸ ੧੯, ੭ : ੧	-	੬੫
ਹਰਿ ਕਾ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੀਆ ॥	ਆਸਾ ੧, ਅਸ ੧੫, ੮ : ੧	-	੪੧੯
ਹਰਿ ਕਾ ਨਾਮੁ ਨਿਧਾਨੁ ਕਲਿਆਣਾ ਸੂਖ ਸਹਜੁ ਇਹੁ ਸਾਰਾ ॥	ਮਾਰੂ ੫, ੧੬, ੨ : ੨	-	੧੦੦੩
ਹਰਿ ਕਾ ਨਾਮੁ ਨਿਧਾਨੋ ਪਾਇਆ ਸੁਖੁ ਵਸਿਆ ਮਨਿ ਆਇ ॥	ਭੈਰ ੩, ੧੧, ੩ : ੨	-	੧੧੩੦
ਹਰਿ ਕਾ ਨਾਮੁ ਮਨਹਿ ਆਧਾਰੁ ॥	ਆਸਾ ੫, ੯੪, ੧ : ੨	-	੩੯੪
ਹਰਿ ਕਾ ਨਾਮੁ ਮਨਿ ਵਸਿਆ ਗੁਰ ਸਬਦਿ ਵੀਚਾਰਾ ॥	ਮਾਰੂ ੩, ਵਾਰ, ੧ : ੩	-	੧੦੮੭
ਹਰਿ ਕਾ ਨਾਮੁ ਮੰਨਿ ਵਸਾਏ ॥	ਮਾਝ ੩, ਅਸ ੧੩, ੩ : ੨	-	੧੧੬
ਹਰਿ ਕਾ ਨਾਮੁ ਮੰਨਿ ਵਸਾਏ ॥	ਆਸਾ ੩, ੪੩, ੨ : ੨	-	੩੬੨
ਹਰਿ ਕਾ ਨਾਮੁ ਮੰਨਿ ਵਸਾਏ ॥	ਆਸਾ ੧, ਵਾਰ ੯ ਸ, ੧, ੨ : ੨੧	-	੪੬੮
ਹਰਿ ਕਾ ਨਾਮੁ ਮੰਨਿ ਵਸਾਏ ॥	ਮਾਰੂ ੩, ਸੋਲਾ ੧੧, ੨ : ੨	-	੧੦੫੪
ਹਰਿ ਕਾ ਨਾਮੁ ਮੰਨਿ ਵਸਾਏ ॥	ਭੈਰ ੫, ੨੯, ੧ : ੨	-	੧੧੪੩
ਹਰਿ ਕਾ ਨਾਮੁ ਮੰਨਿ ਵਸਾਏ ॥	ਭੈਰ ੫, ੪੪, ੨ : ੨	-	੧੧੪੮
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥	ਸਿਰੀ ੩, ੫੨, ੨ : ੨	-	੩੩
ਹਰਿ ਕਾ ਨਾਮੁ ਮਾਗੁ ਨਿਧਾਨੁ ॥	ਰਾਮ ੫, ੩੯, ੩ : ੩	-	੮੯੫
ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ ॥	ਆਸਾ ੩, ੪੨, ੪ : ੧	-	੩੬੧
ਹਰਿ ਕਾ ਨਾਮੁ ਮੀਠਾ ਪਿਰਾ ਜੀਉ ਜਾ ਚਾਖਹਿ ਚਿਤੁ ਲਾਏ ॥	ਗਉ ੩, ਛੰਤ ੫, ੨ : ੧	-	੨੪੬
ਹਰਿ ਕਾ ਨਾਮੁ ਮੇਰੈ ਮਨਿ ਭਾਵਤਾ ਹੈ ॥	ਆਸਾ ਕਬ, ੧੩, ੧*: ੨	-	੪੭੮
ਹਰਿ ਕਾ ਨਾਮੁ ਰਖਹਿ ਉਰ ਧਾਰੇ ॥	ਗਉ ੩, ੩੩, ੨ : ੩	-	੧੬੧
ਹਰਿ ਕਾ ਨਾਮੁ ਰਖਹੁ ਉਰਿ ਧਾਰਿ ॥	ਆਸਾ ੩, ਅਸ ੨੪, ੮ : ੨	-	੪੨੩
ਹਰਿ ਕਾ ਨਾਮੁ ਰਖੈ ਉਰ ਧਾਰੇ ॥	ਮਾਰੂ ੩, ਸੋਲਾ ੪, ੧੧ : ੨	-	੧੦੪੭
ਹਰਿ ਕਾ ਨਾਮੁ ਰਖੈ ਉਰਿ ਧਾਰਿ ॥	ਮਲਾ ੧, ਅਸ ੫, ੭ : ੨	-	੧੨੭੫
ਹਰਿ ਕਾ ਨਾਮੁ ਰਖੈ ਉਰਿ ਧਾਰੇ ॥	ਮਾਰੂ ੩, ਸੋਲਾ ੨, ੧੪ : ੨	-	੧੦੪੫
ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥	ਗਉ ੩, ਛੰਤ ੨, ੩ : ੫	-	੨੪੪

ਹਰਿ ਕਾ ਨਾਮੁ ਰਿਦੈ ਨਿਤ ਧਿਆਈ ॥	ਆਸਾ ੫, ੯੩, ੧ : ੧	-	੩੯੪
ਹਰਿ ਕਾ ਨਾਮੁ ਲਹਿਓ ਮੈ ਲਾਹਾ ॥	ਗੂਜ ਕਬ, ੨, ੩ : ੨	-	੫੨੪
ਹਰਿ ਕਾ ਨਾਮੁ ਲਿਖਿ ਲੀਓ ਸਰੀਰ ॥	ਗੂਜ ਕਬ, ੨, ੧*: ੨	-	੫੨੪
ਹਰਿ ਕਾ ਪੰਥੁ ਕੋਊ ਬਤਾਵੈ ਹਉ ਤਾ ਕੈ ਪਾਇ ਲਾਗੀ ॥	ਮਲਾ ੪, ੯, ੧*: ੨	-	੧੨੬੫
ਹਰਿ ਕਾ ਬਾਗਰਾ ਨਾਚੈ ਪਿੰਪੀ ਮਹਿ ਸਾਗਰਾ ॥	ਧਨਾ ਨਾਮ, ੪, ੧*: ੪	-	੬੯੩
ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥	ਆਸਾ ਕਬ, ੧੦, ੧*: ੧	-	੪੭੮
ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥	ਆਸਾ ਕਬ, ੧੦, ੩ : ੧	-	੪੭੮
ਹਰਿ ਕਾ ਭਗਤੁ ਪ੍ਰਗਟ ਨਹੀ ਛਪੈ ॥	ਗਉ ੫, ਸੁਖ ੨, ੭ : ੮	-	੨੬੫
ਹਰਿ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ॥	ਗੂਜ ੩, ਵਾਰ, ੧੬ : ੫	-	੫੧੫
ਹਰਿ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰਿ ਥਾਇ ॥	ਸਿਰੀ ੩, ਅਸ ੧੯, ੩ : ੨	-	੬੫
ਹਰਿ ਕਾ ਭਾਣਾ ਮੰਨਹਿ ਸੇ ਜਨ ਪਰਵਾਣੁ ॥	ਭੈਰ ੩, ੯, ੩ : ੧	-	੧੧੨੯
ਹਰਿ ਕਾ ਮਹਲੁ ਤਿਨ੍ੀ ਪਾਇਆ ਜਿਨ੍ ਹਉਮੈ ਵਿਚਹੁ ਮਾਰਿ ॥	ਗੂਜ ੩, ਵਾਰ, ੧੦ : ੪	-	੫੧੨
ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ ॥	ਸਿਰੀ ੩, ੩੫, ੧ : ੨	-	੨੬
ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ ॥	ਰਾਮ ੩, ਵਾਰ, ੧੧ : ੧	-	੯੫੨
ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ ॥	ਰਾਮ ੩, ਵਾਰ, ੧੧ : ੩	-	੯੫੨
ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥	ਸਿਰੀ ੧, ਅਸ ੭, ੨ : ੧	-	੫੭
ਹਰਿ ਕਾ ਮੰਦਰੁ ਤਿਸੁ ਮਹਿ ਲਾਲੁ ॥	ਬਿਲਾ ੫, ੧, ੪ : ੩	-	੮੦੧
ਹਰਿ ਕਾ ਮਾਰਗੁ ਆਖੀਐ ਕਹੁ ਕਿਤੁ ਬਿਧਿ ਜਾਈਐ ॥	ਤਿਲੰ ੪, ਅਸ ੨, ੧੯ : ੧	-	੭੨੬
ਹਰਿ ਕਾ ਮਾਰਗੁ ਸਦਾ ਪੰਥੁ ਵਿਖੜਾ ਕੋ ਪਾਏ ਗੁਰ ਵੀਚਾਰਾ ॥	ਸੋਰ ੩, ੩, ੪ : ੧	-	੬੦੦
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥	ਨਟ ੪, ੯, ੧ : ੧	-	੯੭੮
ਹਰਿ ਕਾ ਮਾਰਗੁ ਰਿਦੈ ਨਿਹਾਰੀ ॥	ਧਨਾ ੫, ੫੬, ੩ : ੨	-	੬੮੪
ਹਰਿ ਕਾ ਰੰਗੁ ਕਦੇ ਨ ਉਤਰੈ ਗੁਰਮੁਖਿ ਪਰਗਾਸਾ ॥	ਸਾਰ ੪, ਵਾਰ, ੨੬ : ੪	-	੧੨੪੭
ਹਰਿ ਕਿਤੁ ਬਿਧਿ ਪਾਈਐ ਸੰਤ ਜਨਹੁ ਜਿਸੁ ਦੇਖਿ ਹਉ ਜੀਵਾ ॥	ਗਉ ੩, ੩੮, ੧*: ੧	-	੧੬੩
ਹਰਿ ਕਿਰਪਾ ਹਰਿ ਕਿਰਪਾ ਕਰਿ ਸਤਿਗੁਰੁ ਮੇਲਿ ਸੁਖਦਾਤਾ ਰਾਮ ॥	ਵਡ ੪, ਛੰਤ ੪, ੧ : ੧	-	੫੭੪
ਹਰਿ ਕਿਰਪਾ ਹਰਿ ਕਿਰਪਾ ਕਰਿ ਗੁਰੁ ਸਤਿਗੁਰੁ ਮੇਲਿ ਸੁਖਦਾਤਾ ॥	ਵਡ ੪, ਛੰਤ ੪, ੧ : ੬	-	੫੭੪
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥	ਕਾਨ ੪, ੮, ੧ : ੧	-	੧੨੯੬
ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥	ਕਾਨ ੪, ਵਾਰ ੫ ਸ, ੪, ੧ : ੬	-	੧੩੧੪
ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥	ਸਲੋ ੩, ੨੯ : ੨	-	੧੪੧੬
ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ ॥	ਗਉ ੫, ਸੁਖ ੨੩, ੨੩ ਸ: ੨	-	੨੯੩
ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥	ਮਲਾ ੩, ਅਸ ੨, ੫ : ੨	-	੧੨੭੭
ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥	ਮਾਰੂ ੫, ਵਾਰ, ੧੧ : ੮	-	੧੦੯੮
ਹਰਿ ਕਿਰਪਾ ਤੇ ਹਰਿ ਪਾਈਐ ਜਾ ਆਪਿ ਹਰਿ ਘਲੈ ॥	ਪਾਰੂ ੩, ਵਾਰ, ੧੫ : ੫	-	੧੦੯੧
ਹਰਿ ਕਿਰਪਾ ਤੇ ਹਰਿ ਵਸੈ ਮਨਿ ਆਏ ॥	ਗਉ ੩, ੨੬, ੩ : ੪	-	੧੫੯
ਹਰਿ ਕਿਰਪਾ ਤੇ ਹੋਆ ਹਰਿ ਭਗਤੁ ਹਰਿ ਭਗਤ ਜਨਾ ਕੈ ਮੁਹਿ ਡਿਠੈ ਜਗਤੁ ਤਰਿਆ ਸਭੁ ਲੋੜੀਐ ॥	ਬਿਹਾ ੪, ਵਾਰ, ੪ : ੫	-	੫੫੦
ਹਰਿ ਕਿਰਪਾ ਤੇ ਪਾਈਐ ਹਰਿ ਜਪੁ ਨਾਨਕ ਨਾਮੁ ਅਧਾਰਾ ॥	ਬੈਰਾ ੪, ੫, ੨ : ੨	-	੭੨੦
ਹਰਿ ਕਿਰਪਾ ਤੇ ਰਾਮ ਗੁਣ ਗਾਏ ॥	ਗਉ ੩, ਅਸ ੮, ੩ : ੩	-	੨੩੩
ਹਰਿ ਕਿਰਪਾ ਧਾਰਿ ਦੀਜੈ ਮਤਿ ਊਤਮ ਕਰਿ ਲੀਜੈ ਮੁਗਧੁ ਸਿਆਨਾ ॥	ਜੈਤ ੪, ੩, ੧ : ੨	-	੬੯੭
ਹਰਿ ਕਿਰਪਾ ਧਾਰਿ ਪੀਆਇਆ ਫਿਰਿ ਕਾਲੁ ਨ ਵਿਆਪੈ ॥	ਮਾਰੂ ੩, ਵਾਰ, ੧੭ : ੫	-	੧੦੯੨
ਹਰਿ ਕਿਰਪਾ ਧਾਰਿ ਮੇਲਹੁ ਸਤਸੰਗਤਿ ਹਮ ਧੋਵਹ ਪਗ ਜਨ ਕੇ ॥	ਸੂਹੀ ੪, ੧, ੨ : ੨	-	੭੩੧
ਹਰਿ ਕਿਰਪਾ ਧਾਰੀ ਦਾਸਨਿ ਦਾਸ ॥	ਬਿਲਾ ੧, ੪, ੪ : ੩	-	੭੯੬
ਹਰਿ ਕੀ ਉਪਮਾ ਅਨਿਕ ਅਨਿਕ ਅਨਿਕ ਗੁਨ ਗਾਵਤ ਸੁਕ ਨਾਰਦ ਬ੍ਰਹਮਾਦਿਕ ਤਵ ਗੁਨ ਸੁਆਮੀ ਗਨਿਨ ਨ ਜਾਤਿ ॥	ਸਾਰ ੪, ੮, ੧ : ੧	-	੧੨੦੧
ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥	ਬਸੰ ੪, ੪, ੨ : ੨	-	੧੧੭੮
ਹਰਿ ਕੀ ਓਟ ਜੀਵਹਿ ਦਾਸ ਤੇਰੇ ਨਾਨਕ ਪ੍ਰਭ ਸਰਣਾਈ ॥	ਮਲਾ ੫, ੧੬, ੨ : ੨	-	੧੨੬੯

ਹਰਿ ਕੀ ਅਕਥ ਕਥਾ ਸੁਨਹੁ ਜਨ ਭਾਈ ਜਿਤੁ ਸਹਸਾ ਦੂਖ ਭੂਖ ਸਭ ਲਹਿ ਜਾਇ ॥	ਸੂਹੀ ੪, ੮, ੧*: ੨	-	੭੩੩
ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥	ਸੋਰ ੪, ਵਾਰ ੨੯ ਸ, ੩, ੧ : ੨	-	੬੫੩
ਹਰਿ ਕੀਆ ਹੈ ਸਫਲ ਜਨਮੁ ਹਮਾਰਾ ॥	ਬਿਲਾ ੪, ੭, ੧ : ੧	-	੮੦੧
ਹਰਿ ਕੀਆ ਕਥਾ ਕਹਾਣੀਆ ਗੁਰਿ ਮੀਤਿ ਸੁਣਾਈਆ ॥	ਤਿਲੰ ੪, ਅਸ ੨, ੧ : ੧	-	੭੨੫
ਹਰਿ ਕੀਆ ਕਥਾ ਕਹਾਣੀਆ ਮੇਰੇ ਪਿਆਰੇ ਸਤਿਗੁਰੂ ਸੁਣਾਈਆ ॥	ਆਸਾ ੪, ਛੰਤ ੨੧, ੫ : ੧	-	੪੫੨
ਹਰਿ ਕੀਈ ਹਮਾਰੀ ਸਫਲ ਜਾਤਾ ॥	ਬਿਲਾ ੪, ੭, ੧ : ੪	-	੮੦੧
ਹਰਿ ਕੀਏ ਪਤਿਤ ਪਵਿਤ੍ਰ ਮਿਲਿ ਸਾਧ ਗੁਰ ਹਰਿ ਨਾਮੈ ਹਰਿ ਰਸੁ ਚਾਖਿਬਾ ॥	ਜੈਤ ੪, ੪, ੧*: ੨	-	੬੯੭
ਹਰਿ ਕੀ ਸਰਣਿ ਪਇਆ ਹਰਿ ਜਾਪੀ ਜਨੁ ਨਾਨਕੁ ਦਾਸੁ ਦਸਾਣੀ ਹੇ ॥	ਮਾਰੂ ੪, ਸੋਲਾ ੨, ੧੬ : ੩	-	੧੦੭੧
ਹਰਿ ਕੀ ਸੇਵਾ ਸਤਿਗੁਰੁ ਪੂਜਹੁ ਕਰਿ ਕਿਰਪਾ ਆਪਿ ਤਰਾਵੈ ॥	ਮਲਾ ੪, ੪, ੨ : ੨	-	੧੨੬੪
ਹਰਿ ਕੀ ਸੇਵਾ ਸਫਲੁ ਹੈ ਗੁਰਮੁਖਿ ਪਾਵੈ ਥਾਇ ॥	ਸਿਰੀ ੪, ਵਾਰ, ੧੦ : ੧	-	੯੬
ਹਰਿ ਕੀ ਸੇਵਾ ਚਾਕਰੀ ਸਚੈ ਸਬਦਿ ਪਿਆਰਿ ॥	ਗੂਜ ੩, ਵਾਰ, ੧੦ : ੩	-	੫੧੨
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥	ਗੂਜ ੩, ੨, ੧ : ੨	-	੪੯੦
ਹਰਿ ਕੀ ਸੇਵਾ ਨਿਰਮਲ ਹੇਤ ॥	ਗਉ ੫, ੭੯, ੧ : ੩	-	੧੯੮
ਹਰਿ ਕੀ ਸੇਵਾ ਲਾਗੇ ॥	ਮਾਰੂ ੫, ੨੩, ੩ : ੪	-	੧੦੦੬
ਹਰਿ ਕੀ ਕਥਾ ਅਨਾਹਦ ਬਾਨੀ ॥	ਆਸਾ ਕਬ, ੩੧, ੧*: ੧	-	੪੮੩
ਹਰਿ ਕੀ ਕਥਾ ਸੁਨਤ ਪਵਿਤ ॥	ਰਾਮ ੫, ੨੮, ੪ : ੧	-	੮੯੧
ਹਰਿ ਕੀ ਕਥਾ ਹਿਰਦੈ ਬਸਾਵੈ ॥	ਗਉ ੫, ਸੁਖ ੯, ੪ : ੫	-	੨੭੪
ਹਰਿ ਕੀ ਕਥਾ ਰਿਦ ਮਾਹਿ ਬਸਾਈ ॥	ਗਉ ੫, ੧੪੬, ੨ : ੧	-	੧੯੫
ਹਰਿ ਕੀ ਕੀਮਤਿ ਕਿਨ ਬਿਧਿ ਹੋਇ ॥	ਆਸਾ ੩, ੪੨, ੧*: ੧	-	੩੬੧
ਹਰਿ ਕੀ ਕੀਮਤਿ ਨ ਪਵੈ ਕਿਛੁ ਕਹਣੁ ਨ ਜਾਪੈ ॥	ਰਾਮ ੩, ਵਾਰ, ੧੩ : ੨	-	੯੫੩
ਹਰਿ ਕੀ ਕੀਮਤਿ ਨਾ ਪਵੈ ਹਰਿ ਜਸੁ ਲਿਖਣੁ ਨ ਜਾਇ ॥	ਸੂਹੀ ੩, ਅਸ ੩, ੩੦ : ੧	-	੭੫੬
ਹਰਿ ਕੀ ਗਤਿ ਨਹਿ ਕੋਊ ਜਾਨੈ ॥	ਬਿਹਾ ੯, ੧, ੧*: ੧	-	੫੩੭
ਹਰਿ ਕੀ ਚਰਣੀ ਲਾਗਿ ਰਹਾ ਵਿਚਹੁ ਆਪੁ ਗਵਾਇ ॥	ਮਾਰੂ ੩, ੩, ੧ : ੨	-	੯੯੪
ਹਰਿ ਕੀ ਚਰਣੀ ਲਾਗਿ ਰਹੁ ਭਜੁ ਸਰਣਿ ਕਬੀਰਾ ॥	ਗਉ ਕਬ, ਅਸ ੫੦, ੫ : ੨	-	੩੩੪
ਹਰਿ ਕੀ ਟਹਲ ਕਮਾਵਣੀ ਜਪੀਐ ਪ੍ਰਭ ਕਾ ਨਾਮੁ ॥	ਗਉ ੫, ਥਿਤੀ, ੧੫ : ੭	-	੩੦੦
ਹਰਿ ਕੀ ਟਹਲ ਕਰਤ ਜਨੁ ਸੋਹੈ ॥	ਗਉ ੫, ੧੨੧, ੩ : ੧	-	੧੯੦
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥	ਗੂਜ ੩, ੨, ੧ : ੧	-	੪੯੦
ਹਰਿ ਕੀ ਦਰਗਹ ਨਾਮੁ ਵਿਸਾਹਾਂ ॥	ਪ੍ਰਭਾ ੫, ੭, ੧ : ੨	-	੧੩੩੯
ਹਰਿ ਕੀ ਦਾਤਿ ਹਰਿ ਜੀਉ ਜਾਣੈ ॥	ਬਸੰ ੩, ੧੨, ੧*: ੧	-	੧੧੭੫
ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥	ਭੈਰ ਕਬ, ੧੪, ੧*: ੨	-	੧੧੬੧
ਹਰਿ ਕੀ ਨਾਰਿ ਸੁ ਸਰਬ ਸੁਹਾਗਣਿ ਰਾਂਡ ਨ ਮੈਲੈ ਵੇਸੇ ॥	ਸੂਹੀ ੧, ਛੰਤ ੧, ੨ : ੫	-	੭੬੩
ਹਰਿ ਕੀ ਪਿਆਸ ਪਿਆਸੀ ਕਾਮਨਿ ਦੇਖਉ ਰੈਨਿ ਸਬਾਈ ॥	ਸਾਰ ੧, ਅਸ ੧, ੧ : ੧	-	੧੨੩੨
ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥	ਰਾਮ ੩, ਅਸ ੩, ੧ : ੧	-	੯੧੦
ਹਰਿ ਕੀ ਪ੍ਰੀਤਿ ਸਦਾ ਸੰਗਿ ਚਾਲੈ ॥	ਗਉ ੫, ਅਸ ੧੧, ੧*: ੧	-	੨੪੦
ਹਰਿ ਕੀ ਪ੍ਰੀਤਿ ਤਿਨ ਊਪਜੀ ਹਰਿ ਪ੍ਰੇਮ ਕਸਾਏ ॥	ਗੂਜ ੩, ਵਾਰ, ੧੧ : ੨	-	੫੧੩
ਹਰਿ ਕੀ ਪ੍ਰੇਮ ਭਗਤਿ ਮਨੁ ਲੀਨਾ ॥	ਸੋਰ ੫, ੫੫, ੧*: ੧	-	੬੨੨
ਹਰਿ ਕੀ ਭਗਤਾ ਪਰਤੀਤਿ ਹਰਿ ਸਭ ਕਿਛੁ ਜਾਣਦਾ ॥	ਸਿਰੀ ੪, ਵਾਰ, ੧੮ : ੧	-	੯੦
ਹਰਿ ਕੀ ਭਗਤਿ ਅਨਦਿਨੁ ਸਦ ਜਾਗੇ ॥	ਮਲਾ ੩, ੧੨, ੧ : ੨	-	੧੨੬੨
ਹਰਿ ਕੀ ਭਗਤਿ ਸਦਾ ਰੰਗਿ ਰਾਤਾ ਹਉਮੈ ਵਿਚਹੁ ਜਾਲੇ ॥	ਸੂਹੀ ੩, ਅਸ ੨, ੧ : ੩	-	੭੫੪
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥	ਭੈਰ ੫, ੧੪, ੨ : ੨	-	੧੧੩੮
ਹਰਿ ਕੀ ਭਗਤਿ ਕਰਹੁ ਜਨ ਭਾਈ ॥	ਮਾਰੂ ੧, ਸੋਲਾ ੧੦, ੧੬ : ੧	-	੧੦੩੧
ਹਰਿ ਕੀ ਭਗਤਿ ਕਰਹੁ ਤਜਿ ਮਾਨੁ ॥	ਗਉ ੫, ਥਿਤੀ, ੧੨ : ੨	-	੨੯੯
ਹਰਿ ਕੀ ਭਗਤਿ ਕਰਹੁ ਮਨ ਮੀਤ ॥	ਗਉ ੫, ਸੁਖ ੧੯, ੬ : ੩	-	੨੮੮
ਹਰਿ ਕੀ ਭਗਤਿ ਕਰਹੁ ਮਨੁ ਲਾਇ ॥	ਗਉ ੫, ਸੁਖ ੧੯, ੪ : ੯	-	੨੮੮

ਹਰਿ ਕੀ ਭਗਤਿ ਜਨਮੁ ਪਰਵਾਣੁ ॥	ਗਉ ੫, ੧੧੬, ੩ : ੧	-	੧੯੯
ਹਰਿ ਕੀ ਭਗਤਿ ਨ ਦੇਖੈ ਜਾਇ ॥	ਭੈਰ ਨਾਮ, ੮, ੨ : ੧	-	੧੧੬੫
ਹਰਿ ਕੀ ਭਗਤਿ ਫਲ ਦਾਤੀ ॥	ਸੋਰ ੫, ੮੧, ੧*: ੧	-	੬੨੮
ਹਰਿ ਕੀ ਭਗਤਿ ਬਿਨਾ ਮਰਿ ਮਰਿ ਰੁੰਨਿਆ ॥	ਆਸਾ ੫, ੧੧੦, ੨ : ੨	-	੩੯੮
ਹਰਿ ਕੀ ਭਗਤਿ ਮੁਕਤਿ ਆਨੰਦੁ ॥	ਗਉ ੧, ੧੨, ੩ : ੩	-	੧੫੪
ਹਰਿ ਕੀ ਭਗਤਿ ਮੁਕਤਿ ਬਹੁ ਕਰੇ ॥	ਗਉ ੫, ਸੁਖ ੨, ੭ : ੯	-	੨੬੫
ਹਰਿ ਕੀ ਭਗਤਿ ਰਤੇ ਬੈਰਾਗੀ ਚੂਕੇ ਮੋਹ ਪਿਆਸਾ ॥	ਆਸਾ ੧, ਛੰਤ ੩, ੪ : ੫	-	੪੩੭
ਹਰਿ ਕੀ ਮਹਿਮਾ ਕਿਛੁ ਕਥਨੁ ਨ ਜਾਈ ॥	ਭੈਰ ਨਾਮ, ੫, ੧*: ੨	-	੧੧੬੪
ਹਰਿ ਕੀ ਮੈ ਭੂਖ ਲਾਗੈ ਹਰਿ ਨਾਮਿ ਮੇਰਾ ਮਨੁ ਤ੍ਰਿਪਤੈ ਹਰਿ ਮੇਰਾ ਸਾਕੁ ਅੰਤਿ ਹੋਇ ਸਖਾਈ ॥	ਗੂਜ ੩; ੨, ੨ : ੨	-	੪੯੦
ਹਰਿ ਕੀਰਤਨ ਕਾ ਆਹਰੋ ਹਰਿ ਦੇਹੁ ਨਾਨਕ ਕੇ ਮੀਤ ॥	ਗੂਜ ੫, ਵਾਰ ੬ ਸ, ੫, ੧ : ੨	-	੫੧੯
ਹਰਿ ਕੀਰਤਨ ਮਹਿ ਊਤਮ ਧੁਨਾ ॥	ਬਸੰ ੫, ੮, ੪ : ੩	-	੧੧੯੨
ਹਰਿ ਕੀਰਤਨ ਮਹਿ ਏਹੁ ਮਨੁ ਜਾਗੈ ॥	ਗਉ ੫, ੧੬੫, ੧*: ੨	-	੧੯੯
ਹਰਿ ਕੀਰਤਨ ਰਸ ਭੋਗ ਰੰਗੁ ॥	ਬਸੰ ੫, ੧੧, ੩ : ੧	-	੧੧੯੩
ਹਰਿ ਕੀਰਤਨੁ ਆਧਾਰੁ ਨਿਹਚਲੁ ਏਹੁ ਧਨੋ ॥	ਆਸਾ ੫, ੧੧੧, ੨ : ੨	-	੩੯੮
ਹਰਿ ਕੀਰਤਨੁ ਸੁਣੈ ਹਰਿ ਕੀਰਤਨੁ ਗਾਵੈ ॥	ਗਉ ੫, ੧੨੧, ੨ : ੧	-	੧੯੦
ਹਰਿ ਕੀਰਤਨੁ ਕਰਹ ਹਰਿ ਜਸੁ ਸੁਣਹ ਤਿਸੁ ਕਵਲਾ ਕੰਤਾ ॥	ਸੋਰ ੪, ਵਾਰ, ੨੦ : ੨	-	੬੫੦
ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ ਜੀਉ ॥	ਮਾਝ ੫, ੪੬, ੩ : ੩	-	੧੦੮
ਹਰਿ ਕੀਰਤਨੁ ਗੁਰਮੁਖਿ ਜੋ ਸੁਨਤੇ ॥	ਗਉ ੫, ਬਾਅ, ੪੬ : ੬	-	੨੫੯
ਹਰਿ ਕੀਰਤਨੁ ਤਾ ਕੋ ਆਧਾਰੁ ॥	ਭੈਰ ੫, ੨੬, ੪ : ੩	-	੧੧੪੩
ਹਰਿ ਕੀਰਤਨੁ ਭਗਤ ਨਿਤ ਗਾਂਵਦੇ ਹਰਿ ਨਾਮੁ ਸੁਖਦਾਈ ॥	ਗਉ ੪, ਵਾਰ ੩੦ ਸ, ੪, ੨ : ੨	-	੩੧੬
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥	ਕਾਨ ੪, ਵਾਰ ੪ ਸ, ੪, ੨ : ੧	-	੧੩੧੪
ਹਰਿ ਕੀਰਤਿ ਸਾਧਸੰਗਤਿ ਹੈ ਸਿਰਿ ਕਰਮਨ ਕੈ ਕਰਮਾ ॥	ਸੋਰ ੫, ਅਸ ੩, ੮ : ੧	-	੬੪੨
ਹਰਿ ਕੀਰਤਿ ਕਲਜੁਗ ਵਿਚਿ ਊਤਮ ਮਤਿ ਗੁਰਮਤਿ ਕਥਾ ਭਜੰਤੀ ॥	ਨਟ ੪, ੮, ੧ : ੧	-	੯੭੭
ਹਰਿ ਕੀਰਤਿ ਕਲਜੁਗਿ ਪਦੁ ਊਤਮੁ ਹਰਿ ਪਾਈਐ ਸਤਿਗੁਰ ਮਾਝਾਂ ॥	ਜੈਤ ੪, ੫, ੨ : ੧	-	੬੯੭
ਹਰਿ ਕੀਰਤਿ ਗੁਰਮਤਿ ਜਸੁ ਗਾਇਓ ਮਨਿ ਉਘਰੇ ਕਪਟ ਕਪਾਟ ॥	ਮਾਲੀ ੪, ੬, ੩ : ੧	-	੯੮੬
ਹਰਿ ਕੀਰਤਿ ਭਗਤਿ ਅਨੰਦੁ ਹੈ ਸਦਾ ਸੁਖੁ ਵਸੈ ਮਨਿ ਆਇ ॥	ਸਾਰ ੪, ਵਾਰ ੩੪ ਸ, ੪, ੩ : ੬	-	੧੨੫੦
ਹਰਿ ਕੀਰਤਿ ਮਨ ਨਾਮੁ ਅਧਾਰੁ ॥	ਭੈਰ ੫, ੨੫, ੪ : ੨	-	੧੧੪੨
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥	ਆਸਾ ੪, ਛੰਤ ੧੨, ੧ : ੧	-	੪੪੬
ਹਰਿ ਕੀਰਤਿ ਮਨਿ ਭਾਈ ਪਰਮ ਗਤਿ ਪਾਈ ਹਰਿ ਮਨਿ ਤਨਿ ਮੀਠ ਲਗਾਨ ਜੀਉ ॥	ਆਸਾ ੪, ਛੰਤ ੧੨, ੧ :, ੬	-	੪੪੬
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥	ਆਸਾ ੧, ੩੭, ੩ : ੨	-	੩੬੦
ਹਰਿ ਕੀਰਤਿ ਰੁਤਿ ਆਈ ਹਰਿ ਨਾਮੁ ਵਡਾਈ ਹਰਿ ਹਰਿ ਨਾਮੁ ਖੇਤੁ ਜਮਾਇਆ ॥	ਆਸਾ ੪, ਛੰਤ ੧੧, ੪ : ੩	-	੪੪੬
ਹਰਿ ਕੀ ਵਡਿਆਈ ਹਉ ਆਖਿ ਨ ਸਾਕਾ ਹਉ ਮੂਰਖੁ ਮੁਗਧੁ ਨੀਚਾਣੁ ॥	ਸੂਹੀ ੪, ੧੫, ੪ : ੧	-	੭੩੬
ਹਰਿ ਕੀ ਵਡਿਆਈ ਦੇਖਹੁ ਸੰਤਹੁ ਹਰਿ ਨਿਮਾਣਿਆ ਮਾਣੁ ਦੇਵਾਂਏ ॥	ਸੂਹੀ ੪, ੧੨, ੪ : ੧	-	੭੩੫
ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ ॥	ਸਿਰੀ ੪, ਵਾਰ, ੬ : ੫	-	੮੪
ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ ॥	ਸਿਰੀ ੪, ਵਾਰ, ੬ : ੧	-	੮੪
ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ ॥	ਸਿਰੀ ੪, ਵਾਰ, ੬ : ੪	-	੮੪
ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ ॥	ਸਿਰੀ ੪, ਵਾਰ, ੬ : ੨	-	੮੪
ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ ॥	ਸਿਰੀ ੪, ਵਾਰ, ੬ : ੩	-	੮੪
ਹਰਿ ਕੇ ਸਖਾ ਸਾਧ ਜਨ ਨੀਕੇ ਤਿਨ ਊਪਰਿ ਹਾਥੁ ਵਤਾਵੈ ॥	ਰਾਮ ੪, ੩, ੧ : ੧	-	੮੮੧
ਹਰਿ ਕੇ ਸੰਗ ਬਸੇ ਹਰਿ ਲੋਕ ॥	ਸਾਰ ੫, ੧, ੧*: ੧	-	੧੨੫੩
ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥	ਕਾਨ ੪, ੫, ੩ : ੧	-	੧੨੯੬
ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥	ਕਾਨ ੪, ੧, ੩ : ੧	-	੧੨੯੪
ਹਰਿ ਕੇ ਸੰਤ ਸਦਾ ਥਿਰੁ ਪੂਜਹੁ ਜੋ ਹਰਿ ਨਾਮੁ ਜਪਾਤ ॥	ਸਾਰ ਕਬ, ੧, ੩ : ੧	-	੧੨੫੨

ਹਰਿ ਕੇ ਸੰਤ ਸਦਾ ਪਰਵਾਣੁ ॥	ਰਾਮ ੫, ੪੬, ੪ : ੧	- ੮੯੭
ਹਰਿ ਕੇ ਸੰਤ ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇਕ ਸਾਖੀ ॥	ਸਿਰੀ ੪, ਵਾਰ, ੧੨ : ੧	- ੮੭
ਹਰਿ ਕੇ ਸੰਤ ਸੁਣਹੁ ਜਨ ਭਾਈ ਗੁਰੁ ਸੇਵਿਹੁ ਬੇਗਿ ਬੇਗਾਲੀ ॥	ਧਨਾ ੪, ੪, ੨ : ੧	- ੬੬੭
ਹਰਿ ਕੇ ਸੰਤ ਸੁਨਹੁ ਜਸੁ ਕਾਨੀ ॥	ਧਨਾ ੪, ੩, ੧*: ੧	- ੬੬੭
ਹਰਿ ਕੇ ਸੰਤ ਜਨਾ ਹਰਿ ਜਪਿਓ ਗੁਰ ਰੰਗਿ ਚਲੂਲੈ ਰਾਤੀ ॥	ਧਨਾ ੪, ੫, ੩ : ੧	- ੬੬੮
ਹਰਿ ਕੇ ਸੰਤ ਜਨਾ ਹਰਿ ਜਪਿਓ ਤਿਨ ਕਾ ਦੂਖੁ ਭਰਮੁ ਭਉ ਭਾਗੀ ॥	ਧਨਾ ੪, ੨, ੧ : ੧	- ੬੬੭
ਹਰਿ ਕੇ ਸੰਤ ਜਨਾ ਕੀ ਹਮ ਧੂਰਿ ॥	ਸਾਰ ੪, ੧, ੧*: ੧	- ੧੧੯੮
ਹਰਿ ਕੇ ਸੰਤ ਜਨਾ ਮਹਿ ਹਰਿ ਹਰਿ ਤੇ ਜਨ ਊਤਮ ਜਨਕ ਜਨਾਕ ॥	ਕਾਨ ੪, ੪, ੩ : ੧	- ੧੨੯੫
ਹਰਿ ਕੇ ਸੰਤ ਜਪਹੁ ਹਰਿ ਜਪਣਾ ਹਰਿ ਸੰਤੁ ਚਲੈ ਹਰਿ ਨਾਲੀ ॥	ਧਨਾ ੪, ੪, ੩ : ੧	- ੬੬੭
ਹਰਿ ਕੇ ਸੰਤ ਜਪਿਓ ਮਨਿ ਹਰਿ ਹਰਿ ਲਗਿ ਸੰਗਤਿ ਸਾਧ ਜਨਾ ਕੀ ॥	ਧਨਾ ੪, ੬, ੩ : ੧	- ੬੬੮
ਹਰਿ ਕੇ ਸੰਤ ਪ੍ਰਿਅ ਪ੍ਰੀਤਮ ਪ੍ਰਭ ਕੇ ਤਾ ਕੈ ਹਰਿ ਹਰਿ ਗਾਈਐ ॥	ਜੈਤ ੫, ੧, ੪ : ੧	- ੭੦੦
ਹਰਿ ਕੇ ਸੰਤ ਬਤਾਵਹੁ ਮਾਰਗੁ ਹਮ ਪੀਛੈ ਲਾਗਿ ਚਲੀ ॥	ਦੇਵ ੪, ੨, ੧*: ੨	- ੫੨੭
ਹਰਿ ਕੇ ਸੰਤ ਮਨਿ ਪ੍ਰੀਤਿ ਲਗਾਈ ਜਿਉ ਦੇਖੈ ਸਸਿ ਕਮਲੇ ॥	ਨਟ ੪, ੨, ੩ : ੧	- ੮੭੫
ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥	ਕਾਨ ੪, ੨, ੨ : ੧	- ੧੨੯੪
ਹਰਿ ਕੇ ਸੰਤ ਮਿਲਹੁ ਮਨੁ ਦੇਵਾ ਜੋ ਗੁਰਬਾਣੀ ਮੁਖਿ ਚਉਦਾ ਜੀਉ ॥	ਮਾਝ ੪, ੫, ੨ : ੩	- ੯੫
ਹਰਿ ਕੇ ਸੰਤ ਮਿਲਿ ਪ੍ਰੀਤਿ ਲਗਾਨੀ ਵਿਚੇ ਗਿਰਹ ਉਦਾਸ ॥	ਕਾਨ ੪, ੩, ੧*: ੨	- ੧੨੯੫
ਹਰਿ ਕੇ ਸੰਤ ਮਿਲਿ ਰਾਮ ਰਸੁ ਪਾਇਆ ਹਮ ਜਨ ਕੈ ਬਲਿ ਬਲਲੇ ॥	ਨਟ ੪, ੨, ੧ : ੨	- ੮੭੫
ਹਰਿ ਕੇ ਸੰਤ ਮਿਲੇ ਹਰਿ ਪ੍ਰਗਟੇ ਉਘਰਿ ਗਏ ਬਿਖਿਆ ਕੇ ਤਾਕ ॥	ਕਾਨ ੪, ੪, ੧ : ੨	- ੧੨੯੫
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥	ਕਾਨ ੪, ੨, ੨ : ੨	- ੧੨੯੪
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਜੈਸੇ ਗਊ ਦੇਖਿ ਬਛਰਾਕ ॥	ਕਾਨ ੪, ੪, ੨ : ੨	- ੧੨੯੫
ਹਰਿ ਕੇ ਸੇਵਕ ਸੇ ਹਰਿ ਪਿਆਰੇ ਜਿਨ ਜਪਿਓ ਹਰਿ ਬਚਨਾਕੀ ॥	ਧਨਾ ੪, ੬, ੨ : ੧	- ੬੬੮
ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ ਕੀ ਕਥਾ ਨਿਰਾਰੀ ਰੇ ॥	ਬਿਲਾ ਕਬ, ੧, ੩ : ੧	- ੮੫੫
ਹਰਿ ਕੇ ਹੋ ਸੰਤ ਭਲੇ ਤੇ ਊਤਮ ਭਗਤ ਭਲੇ ਜੋ ਭਾਵਤ ਹਰਿ ਰਾਮ ਮੁਰਾਰੀ ॥	ਸਾਰ ੪, ੧੧, ੨ : ੧	- ੧੨੦੧
ਹਰਿ ਕੇ ਗੁਣ ਹਰਿ ਭਾਵਦੇ ਸੇ ਗੁਰੂ ਤੇ ਪਾਏ ॥	ਤਿਲੰ ੪, ਅਸ ੨, ੨ : ੧	- ੭੨੫
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥	ਮਾਰੂ ੩, ਸੋਲਾ ੨੩, ੩ : ੨	- ੧੦੬੭
ਹਰਿ ਕੇ ਗੁਣ ਗਾਵਾ ਜੇ ਹਰਿ ਪ੍ਰਭ ਭਾਵਾ ॥	ਮਾਰੂ ੩, ਸੋਲਾ ੨੧, ੩ : ੧	- ੧੦੬੫
ਹਰਿ ਕੇ ਗੁਣ ਨਿਤ ਗਾਵਦੇ ਹਰਿ ਗੁਣ ਗਾਇ ਗੁਣੀ ਸਮਝਾਹੀ ॥	ਸੋਰ ੪, ਵਾਰ, ੧੭ : ੪	- ੬੪੯
ਹਰਿ ਕੇ ਗੁਣ ਨਿਤ ਰਸਨਾ ਗਾਇਆ ॥	ਰਾਮ ੫, ੪੬, ੩ : ੪	- ੮੯੭
ਹਰਿ ਕੇ ਗੁਨ ਬਹੁਤ ਬਹੁਤ ਬਹੁ ਸੋਭਾ ਹਮ ਤੁਛ ਕਰਿ ਕਰਿ ਬਰਨਥੇ ॥	ਕਲਿ ੪, ੩, ੪ : ੧	- ੧੩੨੦
ਹਰਿ ਕੇ ਚਰਣ ਹਿਰਦੈ ਉਰਿ ਧਾਰਿ ॥	ਗਉ ੫, ੧੫੩, ੨ : ੧	- ੧੯੬
ਹਰਿ ਕੇ ਚਰਣ ਹਿਰਦੈ ਕਰਿ ਓਟ ॥	ਗਉ ੫, ੧੬੧, ੧*: ੧	- ੧੯੮
ਹਰਿ ਕੇ ਚਰਣ ਰਿਦ ਮਾਹਿ ਨਿਵਾਸਾ ॥	ਭੈਰ ੫, ੪੮, ੩ : ੪	- ੧੧੫੦
ਹਰਿ ਕੇ ਚਰਣ ਰਿਦੇ ਮਹਿ ਬਸੇ ॥	ਗਉ ੫, ੧੫੫, ੧*: ੧	- ੧੯੭
ਹਰਿ ਕੇ ਚਰਣ ਰਿਦੈ ਉਰਿ ਧਾਰਿ ॥	ਸੋਰ ੫, ੪੭, ੧*: ੧	- ੬੨੦
ਹਰਿ ਕੇ ਚਰਨ ਅਰਾਧੀਅਹਿ ਗੁਰ ਸਬਦਿ ਰਤਨਾਗਰੁ ॥	ਕਾਨ ੪, ਵਾਰ, ੧੪ : ੨	- ੧੩੧੮
ਹਰਿ ਕੇ ਚਰਨ ਸਦਾ ਸੁਖਦਾਈ ॥	ਸੋਰ ੫, ੭੯, ੧*: ੧	- ੬੨੮
ਹਰਿ ਕੇ ਚਰਨ ਹਿਰਦੈ ਗਾਇ ॥	ਕਾਨ ੫, ੧੧, ੧*: ੧	- ੧੩੦੦
ਹਰਿ ਕੇ ਚਰਨ ਹਿਰਦੈ ਬਸਾਵੈ ॥	ਗਉ ੫, ਸੁਖ ੯, ੩ : ੯	- ੨੭੪
ਹਰਿ ਕੇ ਚਰਨ ਕਮਲ ਆਧਾਰ ॥	ਸੋਰ ੫, ੩੮, ੧*: ੧	- ੬੧੮
ਹਰਿ ਕੇ ਚਰਨ ਕਮਲ ਮਨਿ ਧਿਆਉ ॥	ਟੋਡੀ ੫, ੧੩, ੧*: ੧	- ੭੧੪
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ ॥	ਬਿਲਾ ੫, ੧੧੫, ੧*: ੧	- ੮੨੭
ਹਰਿ ਕੇ ਚਰਨ ਨਿਤ ਧਿਆਵੈ ਨਾਮਾ ॥	ਗੋਂਡ ਨਾਮ, ੨, ੪ : ੨	- ੮੭੩
ਹਰਿ ਕੇ ਚਾਕਰ ਸਦਾ ਸੁਹੇਲੇ ਗੁਰ ਚਰਣੀ ਚਿਤੁ ਲਾਏ ॥	ਗਉ ੩, ਛੰਤ ੫, ੪ : ੪	- ੨੪੭
ਹਰਿ ਕੇ ਚੋਜ ਵਿਡਾਨ ਦੇਖੁ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ॥	ਕਲਿ ੪, ੫, ੩ : ੧	- ੧੩੨੦
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥	ਕਾਨ ੪, ੨, ੩ : ੧	- ੧੨੯੪
ਹਰਿ ਕੇ ਜਨ ਸਤਿਗੁਰ ਸਤ ਪੁਰਖਾ ਹਉ ਬਿਨਉ ਕਰਉ ਗੁਰ ਪਾਸਿ ॥	ਗੂਜ ੪, ੧, ੧ : ੧	- ੪੯੨
ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥	ਗੂਜ ੪, ਸੋਦ ੪, ੧ : ੧	- ੧੦

ਹਰਿ ਕੇ ਦਰਸਨ ਕੋ ਮਨਿ ਚਾਉ ॥	ਕੇਦਾ ੫, ੪, ੧*: ੧	-	੧੧੧੯
ਹਰਿ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤਿ ॥	ਮਲਾ ੪, ੫, ੨ : ੧	-	੧੨੬੪
ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ ॥	ਗਉ ੫, ੧੬੦, ੧*: ੧	-	੧੯੮
ਹਰਿ ਕੇ ਦਾਸ ਸੁਹੇਲੇ ਭਾਈ ॥	ਸੋਰ ੩, ੬, ੧*: ੧	-	੬੦੧
ਹਰਿ ਕੇ ਦਾਸ ਹਰਿ ਸੇਤੀ ਰਾਤੇ ॥	ਸੂਹੀ ੫, ੩੫, ੨ : ੧	-	੭੪੪
ਹਰਿ ਕੇ ਦਾਸ ਹਰਿ ਧਿਆਇਦੇ ਕਰਿ ਪ੍ਰੀਤਮ ਸਿਉ ਨੇਹੁ ॥	ਸੋਰ ੪, ਵਾਰ ੨੫ ਸ, ੪, ੧ : ੩	-	੬੫੨
ਹਰਿ ਕੇ ਦਾਸ ਕੀ ਚਿਤਵੈ ਬੁਰਿਆਈ ਤਿਸ ਹੀ ਕਉ ਫਿਰਿ ਮਾਰਿ ॥	ਧਨਾ ੫, ੧੫, ੧*: ੨	-	੬੭੪
ਹਰਿ ਕੇ ਦਾਸ ਕੇ ਚਰਣ ਨਮਸਕਾਰਹੁ ॥	ਗਉ ੫, ੧੨੬, ੨ : ੨	-	੧੯੧
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥	ਆਸਾ ੫, ਛੰਤ ੧੧, ੪ : ੧	-	੪੬੦
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥	ਗਉ ੪, ੫੫, ੩ : ੨	-	੧੬੯
ਹਰਿ ਕੇ ਦਿਤੇ ਨਾਲਿ ਕਿਸੈ ਜੋਰੁ ਬਖੀਲੀ ਨ ਚਲਈ ਦਿਹੁ ਦਿਹੁ ਨਿਤ ਨਿਤ ਚੜੈ ਸਵਾਇਆ ॥	ਬਿਲਾ ੪, ਵਾਰ, ੯ : ੫	-	੮੫੩
ਹਰਿ ਕੇ ਨਾਮ ਅਸੰਖ ਅਗਮ ਹਹਿ ਅਗਮ ਅਗਮ ਹਰਿ ਰਾਇਆ ॥	ਕਲਿ ੪, ੧, ੧ : ੧	-	੧੩੧੯
ਹਰਿ ਕੇ ਨਾਮ ਸਮਸਰਿ ਕਛੁ ਨਾਹਿ ॥	ਗਉ ੫, ਸੁਖ ੩, ੨ : ੯	-	੨੬੫
ਹਰਿ ਕੇ ਨਾਮ ਸਿਉ ਪ੍ਰੀਤਿ ਨ ਲਾਗੀ ਅਨਿਕ ਭੇਖ ਬਹੁ ਜੋਰੀ ॥	ਸਾਰ ੫, ੯੪, ੧ : ੧	-	੧੨੨੨
ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ ॥	ਪ੍ਰਭਾ ੫, ੫, ੨ : ੨	-	੧੩੩੯
ਹਰਿ ਕੇ ਨਾਮਹੀਨ ਬੇਤਾਲ ॥	ਸਾਰ ੫, ੯੨, ੧*: ੧	-	੧੨੨੨
ਹਰਿ ਕੇ ਨਾਮਹੀਨ ਮਤਿ ਥੋਰੀ ॥	ਸਾਰ ੫, ੯੪, ੧*: ੧	-	੧੨੨੨
ਹਰਿ ਕੇ ਨਾਮ ਕਬੀਰ ਉਜਾਗਰ ॥	ਆਸਾ ਰਵਿ, ੫, ੧ : ੧	-	੪੮੭
ਹਰਿ ਕੇ ਨਾਮ ਕਾ ਪੂਰਨ ਰੰਗੁ ॥	ਭੈਰ ੫, ੪੯, ੪ : ੨	-	੧੧੫੦
ਹਰਿ ਕੇ ਨਾਮ ਕੀ ਕਥਾ ਮਨਿ ਭਾਈ ॥	ਗਉ ੫, ਸੁਖ ੨੦, ੮ : ੪	-	੨੯੦
ਹਰਿ ਕੇ ਨਾਮ ਕੀ ਗਤਿ ਠਾਂਢੀ ॥	ਸਾਰ ੫, ੭੫, ੧*: ੧	-	੧੨੧੯
ਹਰਿ ਕੇ ਨਾਮ ਕੀ ਮਤਿ ਸਾਰ ॥	ਸਾਰ ੫, ੧੨੬, ੧*: ੧	-	੧੨੨੮
ਹਰਿ ਕੇ ਨਾਮ ਕੀ ਵਡਿਆਈ ॥	ਸੋਰ ੫, ੬੬, ੧*: ੧	-	੬੨੬
ਹਰਿ ਕੇ ਨਾਮ ਕੀ ਵਡਿਆਈ ॥	ਰਾਮ ੫, ੨੬, ੧*: ੧	-	੮੯੦
ਹਰਿ ਕੇ ਨਾਮ ਕੇ ਜਨ ਕਾਂਖੀ ॥	ਸਾਰ ੫, ੧੨੧, ੧*: ੧	-	੧੨੨੭
ਹਰਿ ਕੇ ਨਾਮ ਕੇ ਬਿਆਪਾਰੀ ॥	ਕੇਦਾ ਕਬ, ੨, ੧*: ੧	-	੧੧੨੩
ਹਰਿ ਕੇ ਨਾਮ ਕੇ ਵਾਪਾਰੀ ਹਰਿ ਭਗਤ ਹਹਿ ਜਮੁ ਜਾਗਾਤੀ ਤਿਨਾ ਨੇੜਿ ਨ ਜਾਹੁ ॥	ਬਿਲਾ ੪, ਵਾਰ, ੭ : ੪	-	੮੫੨
ਹਰਿ ਕੇ ਨਾਮ ਕੋ ਆਧਾਰੁ ॥	ਕੇਦਾ ੫, ੧੨, ੧*: ੧	-	੧੧੨੧
ਹਰਿ ਕੇ ਨਾਮ ਬਿਨਾ ਸਭ ਝੂਠੁ ॥	ਭੈਰ ੫, ੫੩, ੧*: ੧	-	੧੧੫੧
ਹਰਿ ਕੇ ਨਾਮ ਬਿਨਾ ਸੁੰਦਰਿ ਹੈ ਨਕਟੀ ॥	ਦੇਵ ੪, ੬, ੧*: ੧	-	੫੨੮
ਹਰਿ ਕੇ ਨਾਮ ਬਿਨਾ ਜਗੁ ਧੰਧਾ ॥	ਆਸਾ ੧, ੩੧, ੧*: ੧	-	੩੫੮
ਹਰਿ ਕੇ ਨਾਮ ਬਿਨਾ ਦੁਖੁ ਪਾਵੈ ॥	ਬਿਲਾ ੯, ੨, ੧*: ੧	-	੮੩੦
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥	ਸੋਰ ਕਬ, ੧, ੪ : ੨	-	੬੫੪
ਹਰਿ ਕੇ ਨਾਮ ਬਿਨੁ ਝੂਠੇ ਸਗਲ ਪਾਸਾਰੇ ॥	ਧਨਾ ਰਵਿ, ੩, ੧*: ੨	-	੬੯੪
ਹਰਿ ਕੇ ਨਾਮ ਬਿਨੁ ਦਰਗਹ ਮਿਲੈ ਸਜਾਇ ॥	ਭੈਰ ੩, ਅਸ ੧, ੧੨ : ੪	-	੧੧੫੫
ਹਰਿ ਕੇ ਨਾਮ ਬਿਨੁ ਧ੍ਰਿਗੁ ਸ੍ਰੋਤ ॥	ਕੇਦਾ ੫, ੧੩, ੧*: ੧	-	੧੧੨੧
ਹਰਿ ਕੇ ਨਾਮ ਰੰਗ ਸੰਗਿ ਜਾਗਾ ॥	ਗੋਂਡ ੫, ੧੬, ੪ : ੩	-	੮੬੭
ਹਰਿ ਕੇ ਨਾਮ ਵਿਟਹੁ ਬਲਿ ਜਾਉ ॥	ਗਉ ੩, ੨੭, ੧*: ੧	-	੧੫੯
ਹਰਿ ਕੇ ਨਾਮੁ ਕੀ ਮਨ ਰੁਚੈ ॥	ਕੇਦਾ ੫, ੧੫, ੧*: ੧	-	੧੧੨੨
ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ॥	ਗਉ ਕਬ, ਅਸ ੩੯, ੧*: ੨	-	੩੩੧
ਹਰਿ ਕੇ ਭਗਤ ਸਦਾ ਸੁਖਵਾਸੀ ॥	ਮਾਰੂ ੫, ਸੋਲਾ ੫, ੧੪ : ੧	-	੧੦੭੬
ਹਰਿ ਕੇ ਭਗਤ ਸਦਾ ਜਨ ਨਿਰਮਲ ਜੁਗਿ ਜੁਗਿ ਸਦ ਹੀ ਜਾਤੇ ॥	ਸੂਹੀ ੩, ਛੰਤ ੫, ੪ : ੪	-	੭੭੧
ਹਰਿ ਕੇ ਭਗਤ ਸਦਾ ਥਿਰੁ ਸੇਇ ॥	ਬਿਲਾ ੫, ੧, ੨ : ੨	-	੮੦੧
ਹਰਿ ਕੇ ਭਗਤ ਜਾਣਹਿ ਪਰਤਾਪ ॥	ਮਲਾ ੫, ੨੧, ੪ : ੨	-	੧੨੭੧
ਹਰਿ ਕੇ ਭਗਤਿ ਭਰੇ ਭੰਡਾਰਾ ॥	ਮਾਰੂ ੩, ਸੋਲਾ ੯, ੨ : ੧	-	੧੦੫੨

ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥	ਭੈਰ ੫, ੪੫, ੨ : ੪	੧੧੪੯
ਹਰਿ ਕੇ ਲੋਕ ਸਦਾ ਗੁਣ ਗਾਵਹਿ ਤਿਨ ਕਉ ਮਿਲਿਆ ਪੂਰਨ ਧਾਮ ॥	ਭੈਰ ੫, ੫੨, ੧ : ੧	੧੧੫੧
ਹਰਿ ਕੇ ਲੋਕ ਸਿ ਸਾਚਿ ਸੁਹੇਲੇ ਸਰਬੀ ਥਾਈ ਨਦਰਿ ਕਰੇ ॥	ਭੈਰ ੧, ਅਸ ੧, ੫ : ੨	੧੧੫੩
ਹਰਿ ਕੇ ਲੋਗ ਅਵਰ ਨਹੀ ਕਾਰਾ ॥	ਧਨਾ ੧, ਅਸ ੨, ੨ : ੩	੬੮੬
ਹਰਿ ਕੇ ਲੋਗ ਨਹੀ ਜਮੁ ਮਾਰੈ ॥	ਮਾਰੂ ੧, ਸੋਲਾ ੧੨, ੧੪ : ੧	੧੦੩੩
ਹਰਿ ਕੇ ਲੋਗ ਰਾਮ ਜਨ ਊਤਮ ਮਿਲਿ ਊਤਮ ਪਦਵੀ ਪਾਵੈ ॥	ਰਾਮ ੪, ੩, ੨ : ੧	੮੮੧
ਹਰਿ ਕੇ ਲੋਗ ਰਾਮ ਜਨ ਨੀਕੇ ਭਾਗਹੀਣ ਨ ਸੁਖਾਇ ॥	ਰਾਮ ੪, ੨, ੩ : ੧	੮੮੧
ਹਰਿ ਕੇ ਲੋਗਾ ਮੈ ਤਉ ਮਤਿ ਕਾ ਭੋਰਾ ॥	ਧਨਾ ਕਬ, ੩, ੧*: ੧	੬੯੨
ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥	ਸੂਹੀ ਕਬ, ੫, ੧*: ੧	੭੯੩
ਹਰਿ ਕੈ ਅਰਥਿ ਖਰਚਿ ਨਹ ਸਾਕਹਿ ਜਮਕਾਲੁ ਸਹਹਿ ਸਿਰਿ ਪੀੜਾ ॥	ਜੈਤ ੪, ੬, ੨ : ੨	੬੯੮
ਹਰਿ ਕੈ ਤਖਤਿ ਬਹਾਲੀਐ ਨਿਜ ਘਰਿ ਸਦਾ ਵਸੀਜੈ ॥	ਗੂਜ ੩, ਵਾਰ, ੧੬ : ੪	੫੧੫
ਹਰਿ ਕੈ ਦਰਿ ਵਰਤਿਆ ਸੁ ਨਾਨਕਿ ਆਖਿ ਸੁਣਾਇਆ ॥	ਗਉ ੪, ਵਾਰ ੩੦ ਸ, ੪, ੧ : ੧੩	੩੧੬
ਹਰਿ ਕੈ ਨਾਇ ਸਦਾ ਹਰੀਆਵਲੀ ਫਿਰਿ ਸੁਕੈ ਨਾ ਕੁਮਲਾਇ ॥	ਮਲਾ ੩, ਅਸ ੨, ੪ : ੩	੧੨੭੬
ਹਰਿ ਕੈ ਨਾਇ ਸਮਾਇ ਰਹੇ ਚੂਕਾ ਆਵਣੁ ਜਾਣੁ ॥	ਸੋਰ ੪, ਵਾਰ ੧੫ ਸ, ੩, ੨ : ੨	੬੪੮
ਹਰਿ ਕੈ ਨਾਮਿ ਉਧਰੇ ਜਨ ਕੋਟਿ ॥	ਗਉ ੫, ਸੁਖ ੨, ੫ : ੪	੨੬੪
ਹਰਿ ਕੈ ਨਾਮਿ ਸਗਲ ਉਧਾਰਿ ॥	ਰਾਮ ੫, ਅਸ ੪, ੪ : ੪	੯੧੪
ਹਰਿ ਕੈ ਨਾਮਿ ਜਨ ਕਉ ਤ੍ਰਿਪਤਿ ਭੁਗਤਿ ॥	ਗਉ ੫, ਸੁਖ ੨, ੬ : ੨	੨੬੪
ਹਰਿ ਕੈ ਨਾਮਿ ਜਨ ਸੋਭਾ ਪਾਈ ॥	ਗਉ ੫, ਸੁਖ ੨, ੬ : ੬	੨੬੪
ਹਰਿ ਕੈ ਨਾਮਿ ਤਨੁ ਮਨੁ ਸੀਤਲੁ ਹੋਆ ਸਹਜੇ ਸਹਜਿ ਸਮਾਇਦਾ ॥	ਮਾਰੂ ੩, ਸੋਲਾ ੧੮, ੧੧ : ੩	੧੦੬੨
ਹਰਿ ਕੈ ਨਾਮਿ ਰਤਾ ਬੈਰਾਗੀ ॥	ਧਨਾ ੪, ੨, ੧*: ੧	੬੬੭
ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥	ਸਾਰ ੧, ੧, ੪ : ੨	੧੧੯੭
ਹਰਿ ਕੈ ਨਾਮਿ ਰਤੇ ਲਿਵ ਲਾਏ ॥	ਧਨਾ ੩, ੩, ੧ : ੪	੬੬੪
ਹਰਿ ਕੈ ਨਿਕਟਿ ਨਿਕਟਿ ਹਰਿ ਨਿਕਟ ਹੀ ਬਸਤੇ ਤੇ ਹਰਿ ਕੇ ਜਨ ਸਾਧੂ ਹਰਿ ਭਗਾਤ ॥	ਸਾਰ ੪, ੮, ੨ : ੧	੧੨੦੧
ਹਰਿ ਕੈ ਭਜਨਿ ਕਉਨ ਕਉਨ ਨ ਤਾਰੇ ॥	ਮਲਾ ੫, ੧੩, ੧*: ੧	੧੨੬੯
ਹਰਿ ਕੈ ਭਾਣੈ ਸਤਿਗੁਰੁ ਭੇਟਿਆ ਸਭੁ ਜਨਮੁ ਸਵਾਰਣਹਾਰੁ ॥	ਮਲਾ ੩, ਅਸ ੨, ੨ : ੩	੧੨੭੬
ਹਰਿ ਕੈ ਭਾਣੈ ਸਤਿਗੁਰੁ ਮਿਲੈ ਸਚੁ ਸੋਝੀ ਹੋਈ ॥	ਆਸਾ ੩, ੫੨, ੧ : ੧	੩੬੫
ਹਰਿ ਕੈ ਭਾਣੈ ਸਾਲਾਹੀਐ ਭਾਣੈ ਮੰਨਿਐ ਸੁਖੁ ਹੋਈ ॥	ਆਸਾ ੩, ੫੨, ੩ : ੨	੩੬੫
ਹਰਿ ਕੈ ਭਾਣੈ ਸੁਖੁ ਪਾਈਐ ਹਰਿ ਲਾਹਾ ਨਿਤ ਲੀਜੈ ॥	ਗੂਜ ੩, ਵਾਰ, ੧੬ : ੩	੫੧੫
ਹਰਿ ਕੈ ਭਾਣੈ ਹਰਿ ਗੁਣ ਗਾਏ ॥	ਮਾਰੂ ੩, ਸੋਲਾ ੯, ੯ : ੧	੧੦੫੨
ਹਰਿ ਕੈ ਭਾਣੈ ਹਰਿ ਮਨਿ ਵਸੈ ਸਹਜੇ ਰਸੁ ਪੀਜੈ ॥	ਗੂਜ ੩, ਵਾਰ, ੧੬ : ੨	੫੧੫
ਹਰਿ ਕੈ ਭਾਣੈ ਗੁਰੁ ਮਿਲੈ ਸੇਵਾ ਭਗਤਿ ਬਨੀਜੈ ॥	ਗੂਜ ੩, ਵਾਰ, ੧੬ : ੧	੫੧੫
ਹਰਿ ਕੈ ਭਾਣੈ ਜਨਮੁ ਪਦਾਰਥੁ ਪਾਇਆ ਮਤਿ ਊਤਮ ਹੋਈ ॥	ਆਸਾ ੩, ੫੨, ੪ : ੧	੩੬੫
ਹਰਿ ਕੈ ਭਾਣੈ ਜਨੁ ਸੇਵਾ ਕਰੈ ਬੂਝੈ ਸਚੁ ਸੋਈ ॥	ਆਸਾ ੩, ੫੨, ੩ : ੧	੩੬੫
ਹਰਿ ਕੈ ਮਾਰਗਿ ਪਤਿਤ ਪੁਨੀਤ ॥	ਗਉ ੫, ੧੧੪, ੩ : ੧	੧੮੮
ਹਰਿ ਕੈ ਰੰਗਿ ਸਦਾ ਗੁਣ ਗਾਹਾ ॥	ਜੈਤ ੪, ੮, ੨ : ੨	੬੯੮
ਹਰਿ ਕੈ ਰੰਗਿ ਮੇਰਾ ਮਨੁ ਰਾਤਾ ॥	ਜੈਤ ੪, ੭, ੪ : ੨	੬੯੮
ਹਰਿ ਕੈ ਰੰਗਿ ਰਤਾ ਮਨੁ ਗਾਵੈ ਰਸਿ ਰਸਾਲ ਰਸਿ ਸਬਦੁ ਰਵਈਆ ॥	ਬਿਲਾ ੪, ਅਸ ੩, ੬ : ੧	੮੩੫
ਹਰਿ ਕੈ ਰੰਗਿ ਰਤਾ ਮਨੁ ਮਾਨੇ ॥	ਬਿਲਾ ੧, ੪, ੧ : ੨	੭੯੬
ਹਰਿ ਕੈ ਰੰਗਿ ਰਤੀ ਹੈ ਕਾਮਣਿ ਮਿਲਿ ਪ੍ਰੀਤਮ ਸੁਖੁ ਪਾਏ ਰਾਮ ॥	ਸੂਹੀ ੩, ਛੰਤ ੪, ੩ : ੨	੭੭੦
ਹਰਿ ਕੈ ਰੰਗਿ ਰਤੇ ਬੈਰਾਗੀ ਜਿਨ੍ਹ ਗੁਰਮਤਿ ਨਾਮੁ ਪਛਾਨੀ ॥	ਸਾਰ ੪, ੫, ੨ : ੧	੧੧੯੯
ਹਰਿ ਕੈ ਰੰਗਿ ਰਾਤਾ ਸਬਦੇ ਮਾਤਾ ਹਉਮੈ ਤਜੇ ਵਿਕਾਰਾ ॥	ਸੋਰ ੩, ੩, ੪ : ੨	੬੦੦
ਹਰਿ ਕੋ ਜਸੁ ਸੁਨਿ ਰਸਨ ਬਖਾਨੀ ॥	ਗਉ ੫, ਸੁਖ ੩, ੮ : ੮	੨੬੬
ਹਰਿ ਕੋ ਨਾਮੁ ਸਦਾ ਸੁਖਦਾਈ ॥	ਮਾਰੂ ੯, ੧, ੧*: ੧	੧੦੦੮
ਹਰਿ ਕੋ ਨਾਮੁ ਕੋਟਿ ਪਾਪ ਪਰਹਰੈ ॥	ਗਉ ੫, ਸੁਖ ੨, ੧ : ੮	੨੬੪
ਹਰਿ ਕੋ ਨਾਮੁ ਖਿਨ ਮਾਹਿ ਉਧਾਰੀ ॥	ਗਉ ੫, ਸੁਖ ੨, ੧ : ੬	੨੬੪
ਹਰਿ ਕੋ ਨਾਮੁ ਜਪਿ ਨਿਰਮਲ ਕਰਮੁ ॥	ਗਉ ੫, ਸੁਖ ੩, ੮ : ੨	੨੬੬

ਹਰਿ ਕੋ ਨਾਮੁ ਜਪੀਐ ਨੀਤ ॥	ਪ੍ਰਭਾ ੫, ੧੩, ੧*: ੧	-	੧੩੪੧
ਹਰਿ ਕੋ ਨਾਮੁ ਜਪੀਐ ਨੀਤਿ ॥	ਆਸਾ ੫, ੧੩੮, ੧*: ੧	-	੪੦੫
ਹਰਿ ਕੋ ਨਾਮੁ ਲੈ ਊਤਮ ਧਰਮਾ ॥	ਗੋਂਡ ਨਾਮ, ੫, ੧ : ੨	-	੮੭੪
ਹਰਿ ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥	ਆਸਾ ੩, ੫੧, ੫ : ੧	-	੩੬੫
ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥	ਸੂਹੀ ੪, ੬, ੧ : ੧	-	੭੩੨
ਹਰਿ ਕ੍ਰਿਪਾ ਨਿਧਿ ਕੀਨੀ ਗੁਰਿ ਭਗਤਿ ਹਰਿ ਦੀਨੀ ਤਬ ਹਰਿ ਸਿਉ ਪ੍ਰੀਤਿ ਬਨਿ ਆਈ ॥	ਧਨਾ ੪, ੮, ੨ : ੧	-	੬੬੯
ਹਰਿ ਕ੍ਰਿਪਾ ਨਿਧਿ ਪਤਿਤ ਉਧਾਰਨ ॥	ਕਾਨ ੫, ੧੭, ੩ : ੨	-	੧੩੦੧
ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥	ਕਾਨ ੪, ਵਾਰ, ੪ : ੨	-	੧੩੧੪
ਹਰਿ ਖੋਜਹੁ ਵਡਭਾਗੀਹੋ ਮਿਲਿ ਸਾਧੂ ਸੰਗੇ ਰਾਮ ॥	ਬਿਲਾ ੫, ਛੰਤ ੫, ੧ : ੧	-	੮੪੮
ਹਰਿ ਗਹਿਰ ਗੰਭੀਰੁ ਗੁਣੀ ਗਹੀਰੁ ਗੁਰ ਕੈ ਸਬਦਿ ਪਛਾਨਿਆ ॥	ਸਾਰ ੩, ਅਸ ੩, ੧ : ੧	-	੧੨੩੪
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ ਸਭ ਬਿਧਿ ਹਰਿ ਹਰਿ ਆਪਿ ਬਨਈਆ ॥	ਬਿਲਾ ੪, ਅਸ ੨, ੩ : ੧	-	੮੩੪
ਹਰਿ ਗਾਉ ਮੰਗਲੁ ਨਿਤ ਸਖੀਏ ਸੋਗੁ ਦੂਖੁ ਨ ਵਿਆਪਏ ॥	ਰਾਮ ੩, ਅਨੰ, ੩੪ : ੩	-	੯੨੧
ਹਰਿ ਗਾਇ ਮੰਗਲੁ ਰਾਮ ਨਾਮਾ ਹਰਿ ਸੇਵ ਸੇਵਕ ਸੇਵਕੀ ॥	ਵਡ ੪, ਘੋੜੀ ੨, ੪ : ੩	-	੫੭੬
ਹਰਿ ਗਿਆਨੀਆ ਕੀ ਰਖਦਾ ਹਉ ਸਦ ਬਲਿਹਾਰੀ ਤਾਸੁ ॥	ਸਲੋ ੩, ੨੧ : ੫	-	੧੪੧੫
ਹਰਿ ਗੁਣ ਆਨੰਦ ਗਾਏ ਪ੍ਰਭ ਦੀਨਾ ਨਾਥ ਪ੍ਰਤਿਪਾਲ ਜੀਉ ॥	ਰਾਮ ੫, ਛੰਤ ੪, ੨ : ੨	-	੯੨੬
ਹਰਿ ਗੁਣ ਸਦ ਹੀ ਆਖਿ ਵਖਾਣੈ ॥	ਆਸਾ ੪, ਸੋਪੁ ੨, ੩ : ੨	-	੧੧
ਹਰਿ ਗੁਣ ਸਦ ਹੀ ਆਖਿ ਵਖਾਣੈ ॥	ਆਸਾ ੪, ੫੩, ੩ : ੨	-	੩੬੫
ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥	ਗਉ ੩, ਛੰਤ ੧, ੨ : ੫	-	੨੪੪
ਹਰਿ ਗੁਣ ਹਿਰਦੈ ਟਿਕਹਿ ਤਿਸ ਕੈ ਜਿਸੁ ਅੰਤਰਿ ਭਉ ਭਾਵਨੀ ਹੋਈ ॥	ਤੁਖਾ ੪, ਛੰਤ ੩, ੪ : ੩	-	੧੧੧੫
ਹਰਿ ਗੁਣ ਕਹਿ ਨ ਸਕਉ ਬਨਵਾਰੀ ॥	ਧਨਾ ੪, ੧, ੧*: ੧	-	੬੬੬
ਹਰਿ ਗੁਣ ਗਾਉ ਮਨਾ ਸਤਿਗੁਰੁ ਸੇਵਿ ਪਿਆਰਿ ॥	ਸਿਰੀ ੫, ੯੨, ੧*: ੧	-	੫੦
ਹਰਿ ਗੁਣ ਗਾਇ ਸਦਾ ਤ੍ਰਿਪਤਾਸੀ ਫਿਰਿ ਭੂਖ ਨ ਲਾਗੈ ਆਏ ॥	ਸੂਹੀ ੩, ਛੰਤ ੧, ੪ : ੩	-	੭੬੮
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਨ ਪਛੋਤਾਈਐ ॥	ਰਾਮ ੧, ਓਅੰ, ੪੧ : ੫	-	੯੩੫
ਹਰਿ ਗੁਣ ਗਾਇ ਸਦਾ ਲੈ ਲਾਹਾ ॥	ਜੈਤ ੪, ੯, ੩ : ੨	-	੬੯੯
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥	ਸੂਹੀ ੫, ਛੰਤ ੭, ੧ : ੩	-	੭੮੧
ਹਰਿ ਗੁਣ ਗਾਇ ਮਿਲੈ ਮਲੁ ਧੋਈ ॥	ਗਉ ੧, ਅਸ ੧੧, ੧*: ੨	-	੨੨੫
ਹਰਿ ਗੁਣ ਗਾਇ ਮੇਰਾ ਮਨੁ ਸੀਤਲਾਇਆ ॥	ਮਾਝ ੫, ੩੧, ੪ : ੨	-	੧੦੩
ਹਰਿ ਗੁਣ ਗਾਏ ਗੁਰ ਨਾਨਕ ਤੂਠੇ ॥	ਪ੍ਰਭਾ ੫, ੧੨, ੨ : ੨	-	੧੩੪੧
ਹਰਿ ਗੁਣ ਗਾਏ ਨਿਰਮਲ ਮਨੁ ਕਰਣਾ ॥	ਵਡ ੫, ੬, ੩ : ੨	-	੫੬੩
ਹਰਿ ਗੁਣ ਗਾਵਹ ਸਹਜਿ ਸੁਭਾਇ ॥	ਗਉ ੫, ੧੦੦, ੧*: ੨	-	੧੯੫
ਹਰਿ ਗੁਣ ਗਾਵਹ ਨੀਤਾ ਨੀਤ ॥	ਮਾਰੂ ੫, ੯, ੧ : ੨	-	੧੦੦੧
ਹਰਿ ਗੁਣ ਗਾਵਹਿ ਅਨਦਿਨੁ ਜਾਗੇ ॥	ਮਾਰੂ ੩, ਸੋਲਾ ੫, ੬ : ੨	-	੧੦੪੮
ਹਰਿ ਗੁਣ ਗਾਵਹਿ ਸਹਜਿ ਸੁਭਾਏ ॥	ਗਉ ੩, ਅਸ ੫, ੩ : ੩	-	੨੩੧
ਹਰਿ ਗੁਣ ਗਾਵਹਿ ਸਚੁ ਵਖਾਣੇ ॥	ਮਾਝ ੩, ਅਸ ੪, ੮ : ੨	-	੧੧੧
ਹਰਿ ਗੁਣ ਗਾਵਹਿ ਸਦ ਹੀ ਨਿਰਮਲ ਨਿਰਮਲ ਗੁਣ ਪਾਤਿਸਾਹਾ ਹੇ ॥	ਮਾਰੂ ੩, ਸੋਲਾ ੧੧, ੧੫ : ੩	-	੧੦੫੫
ਹਰਿ ਗੁਣ ਗਾਵਹਿ ਹਰਿ ਨਿਤ ਪੜਹਿ ਹਰਿ ਗੁਣ ਗਾਇ ਸਮਾਇ ॥	ਸਿਰੀ ੩, ੩੭, ੫ : ੩	-	੩੮
ਹਰਿ ਗੁਣ ਗਾਵਹਿ ਤ੍ਰਿਪਤਿ ਅਘਾਹੀ ॥	ਸੂਹੀ ੩, ਛੰਤ ੧, ੪ : ੨	-	੭੬੮
ਹਰਿ ਗੁਣ ਗਾਂਵਹਿ ਮਿਲਿ ਪਰਮਾਰੰਥ ॥	ਆਸਾ ੧, ਅਸ ੪, ੬ : ੪	-	੪੧੩
ਹਰਿ ਗੁਣ ਗਾਵਹਿ ਰਸਨ ਰਸੇਰੇ ॥	ਮਾਰੂ ੧, ਸੋਲਾ ੬, ੩ : ੨	-	੧੦੨੫
ਹਰਿ ਗੁਣ ਗਾਵਹੁ ਸਦਾ ਸੁਭਾਈ ॥	ਸੋਰ ੫, ੫੯, ੧*: ੧	-	੬੨੩
ਹਰਿ ਗੁਣ ਗਾਵਹੁ ਕਾਮਣੀ ਸਚੈ ਸਬਦਿ ਸਮਾਇ ॥	ਸਲੋ ੩, ੫੭ : ੭	-	੧੪੨੦
ਹਰਿ ਗੁਣ ਗਾਵਹੁ ਮੀਤ ਹਮਾਰੇ ॥	ਜੈਤ ੪, ੭, ੨ : ੧	-	੬੯੮
ਹਰਿ ਗੁਣ ਗਾਵਤ ਤਰੀਐ ਸੰਸਾਰੁ ॥	ਗੋਂਡ ੫, ੧੬, ੧*: ੧	-	੮੬੭
ਹਰਿ ਗੁਣ ਗਾਵਤ ਰਸਨ ਅਮੋਲੀ ॥	ਗਉ ੫, ੮੪, ੩ : ੪	-	੧੮੦
ਹਰਿ ਗੁਣ ਗਾਵਾ ਹਰਿ ਨਿਤ ਚਵਾ ਗੁਰਮਤੀ ਹਰਿ ਰੰਗੁ ਸਦਾ ਮਾਣਿ ॥	ਸੋਰ ੪, ਵਾਰ, ੨੨ : ੨	-	੬੫੧

ਹਰਿ ਗੁਣ ਗਾਵਾ ਜੀਵਾ ਮੇਰੀ ਮਾਈ ॥	ਸੂਹੀ ੪, ੫, ੨ : ੧	-	੭੩੨
ਹਰਿ ਗੁਣ ਗਾਵੈ ਅੰਦਰੁ ਸੂਤੈ ॥	ਮਾਰੂ ੩, ਸੋਲਾ ੨੩, ੧੨ : ੨	-	੧੦੬੭
ਹਰਿ ਗੁਣ ਗਾਵੈ ਸੰਤ ਪ੍ਰਸਾਦਿ ॥	ਗੋਂਡ ੫, ੧੬, ੩ : ੧	-	੮੬੭
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥	ਬਿਲਾ ੪, ਅਸ ੧, ੫ : ੧	-	੮੩੩
ਹਰਿ ਗੁਣ ਗਾਵੈ ਸਬਦਿ ਸੁਹਾਏ ਮਿਲਿ ਪ੍ਰੀਤਮ ਸੁਖੁ ਪਾਵਣਿਆ ॥	ਮਾਝ ੩, ਅਸ ੨੯, ੪ : ੩	-	੧੨੭
ਹਰਿ ਗੁਣ ਗਾਵੈ ਹਉ ਤਿਸੁ ਬਲਿਹਾਰੀ ॥	ਦੇਵ ੪, ੫, ੧*: ੧	-	੫੨੮
ਹਰਿ ਗੁਣ ਗਾਵੈ ਹਉਮੈ ਮਲੁ ਖੋਇ ॥	ਬਿਲਾ ੩, ਵਾ ੧, ੪ : ੪	-	੮੪੧
ਹਰਿ ਗੁਣ ਗਾਵੈ ਹਰਿ ਜਨੁ ਲੋਗਾ ॥	ਆਸਾ ੪, ੫੭, ੨ : ੧	-	੩੬੭
ਹਰਿ ਗੁਣ ਗਾਵੈ ਹਿਰਦੈ ਹਾਰੁ ਪਰੋਇ ॥	ਗਉ ੪, ਵਾਰ ੩੩ ਸ, ੩, ੧ : ੨	-	੩੧੭
ਹਰਿ ਗੁਣ ਗਾਵੈ ਗੁਣ ਸੰਗ੍ਰਹੈ ਜੋਤੀ ਜੋਤਿ ਮਿਲਾਏ ॥	ਗੂਜ ੩, ਵਾਰ ੧੦ ਸ, ੩, ੧ : ੩	-	੫੧੨
ਹਰਿ ਗੁਣ ਗਾਵੈ ਗੁਣੀ ਗਹੀਰ ॥	ਬਸੰ ੩, ੧੧, ੧ : ੪	-	੧੧੭੫
ਹਰਿ ਗੁਣ ਗਾਵੈ ਬੈਸਿ ਸੁ ਥਾਏ ॥	ਗਉ ੩, ੨੩, ੧*: ੨	-	੧੫੮
ਹਰਿ ਗੁਣ ਗਾਵੈ ਮਤਿ ਊਤਮ ਹੋਇ ॥	ਗਉ ੩, ੩੨, ੨ : ੩	-	੧੬੧
ਹਰਿ ਗੁਣ ਗੁੰਫਹੁ ਮਨਿ ਮਾਲ ਹਰਿ ਸਭ ਮਲੁ ਪਰਹਰੀਐ ॥	ਗਉ ੫, ਵਾਰ, ੧੧ : ੪	-	੩੨੦
ਹਰਿ ਗੁਣ ਜਪਤ ਕਮਲੁ ਪਰਗਾਸੈ ॥	ਗਉ ੫, ੧੧੬, ੧ : ੧	-	੧੮੯
ਹਰਿ ਗੁਣ ਤੋਟਿ ਨ ਆਵਈ ਕੀਮਤਿ ਕਹਣੁ ਨ ਜਾਇ ॥	ਸੋਰ ੪, ਵਾਰ ੧੧ ਸ, ੩, ੨ : ੧	-	੬੪੬
ਹਰਿ ਗੁਣਦਾਤਾ ਸਦ ਮਨਿ ਵਸੈ ਸਚੁ ਰਖਿਆ ਉਰ ਧਾਰਿ ॥	ਸਿਰੀ ੩, ਅਸ ੧੮, ੬ : ੩	-	੬੫
ਹਰਿ ਗੁਣ ਨਿਤ ਗਾਏ ਨਾਮੁ ਧਿਆਏ ਫਿਰਿ ਸੋਗੁ ਨਾਹੀ ਸੰਤਾਪੈ ॥	ਸੂਹੀ ੫, ਛੰਤ ੫, ੨ : ੫	-	੭੮੦
ਹਰਿ ਗੁਣ ਨਿਧਿ ਗਾਏ ਸਹਜ ਸੁਭਾਏ ਪ੍ਰੇਮ ਮਹਾ ਰਸ ਮਾਤਾ ॥	ਕੇਦਾ ੫, ਛੰਤ ੧, ੧ : ੫	-	੧੧੨੨
ਹਰਿ ਗੁਣ ਨਿਧੇ ਗੋਪਾਲ ॥	ਬਿਲਾ ੫, ਅਸ ੨, ੫ : ੧	-	੮੩੮
ਹਰਿ ਗੁਣ ਪੜੀਐ ਹਰਿ ਗੁਣ ਗੁਣੀਐ ॥	ਮਾਝ ੪, ੩, ੧ : ੧	-	੯੫
ਹਰਿ ਗੁਣ ਬਾਣੀ ਉਚਰਹਿ ਅੰਤੁ ਨ ਪਾਰਾਵਾਰੁ ॥	ਸਲੋ ੩, ੧੫ : ੩	-	੧੪੧੪
ਹਰਿ ਗੁਣ ਬਾਣੀ ਸ੍ਰਵਣਿ ਸੁਣਾਹਾ ॥	ਜੈਤ ੪, ੧੧, ੨ : ੧	-	੬੯੯
ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ ॥	ਗੂਜ ੧, ਅਸ ੪, ੨ : ੧	-	੫੦੫
ਹਰਿ ਗੁਣ ਰਮਤ ਪਵਿਤ੍ਰ ਸਗਲ ਕੁਲ ਤਾਰਈ ॥	ਫੁਨ ੫, ੮ : ੩	-	੧੩੬੨
ਹਰਿ ਗੁਣ ਰਮਤ ਨਾਹੀ ਜਮ ਪੰਥ ॥	ਗੋਂਡ ੫, ੧੭, ੧ : ੩	-	੮੬੭
ਹਰਿ ਗੁਣ ਰਮਤ ਭਏ ਆਨੰਦ ॥	ਗੋਂਡ ੫, ੧੪, ੨ : ੧	-	੮੬੬
ਹਰਿ ਗੁਨ ਊਚ ਨੀਚ ਹਮ ਗਾਏ ਗੁਰ ਸਤਿਗੁਰ ਸੰਗਿ ਸਖੇ ॥	ਨਟ ੪, ੩, ੨ : ੧	-	੯੭੬
ਹਰਿ ਗੁਨ ਕਹਤੇ ਕਹਨੁ ਨ ਜਾਈ ॥	ਸੋਰ ਭੀਖ, ੨, ੧*: ੧	-	੬੫੯
ਹਰਿ ਗੁਨ ਕਥਤ ਸੁਨਤ ਬਉਰਾਨੋ ॥	ਬਿਲਾ ਕਬ, ੨, ੧ : ੨	-	੮੫੫
ਹਰਿ ਗੁਨ ਕਾਹਿ ਨ ਗਾਵਹੀ ਮੂਰਖ ਅਗਿਆਨਾ ॥	ਤਿਲੰ ੯, ੧, ੧ : ੧	-	੭੨੬
ਹਰਿ ਗੁਨ ਗਾਇ ਅੰਮ੍ਰਿਤ ਰਸੁ ਚਾਖੈ ॥	ਗਉ ੫, ਸੁਖ ੧੫, ੬ : ੮	-	੨੮੩
ਹਰਿ ਗੁਨ ਗਾਇ ਕੂਦਹਿ ਅਰੁ ਨਾਚੈ ॥	ਆਸਾ ਕਬ, ੩੪, ੩ : ੨	-	੪੮੪
ਹਰਿ ਗੁਨ ਗਾਇ ਪਰਮ ਗਤਿ ਪਾਈ ॥	ਆਸਾ ੫, ੯੮, ੧*: ੨	-	੩੯੫
ਹਰਿ ਗੁਨ ਗਾਵਹੁ ਜਗਦੀਸ ॥	ਕਾਨ ੪, ੮, ੧*: ੧	-	੧੨੯੬
ਹਰਿ ਗੁਨ ਗਾਵਤ ਜਨਮੁ ਬਿਤੀਤੈ ॥	ਆਸਾ ਕਬ, ੩੪, ੪ : ੨	-	੪੮੪
ਹਰਿ ਗੁਨ ਗਾਵਤ ਪਰਉਪਕਾਰ ਨਿਤ ਤਿਸੁ ਰਸਨਾ ਕਾ ਮੋਲੁ ਕਿਛੁ ਨਾਹੀ ॥	ਬਿਲਾ ੫, ੧੦੦, ੧*: ੨	-	੮੨੪
ਹਰਿ ਗੁਨ ਨਾਹੀ ਅੰਤ ਪਾਰੇ ਜੀਅ ਜੰਤ ਸਭਿ ਥਾਰੇ ਸਗਲ ਕੋ ਦਾਤਾ ਏਕੈ ਅਲਖ ਮੁਰਾਰੇ ॥	ਸਮੁ ੫, ੩ : ੨	-	੧੩੮੫
ਹਰਿ ਗੁਰ ਸਰਣਾਈ ਪਾਈਐ ਵਣਜਾਰਿਆ ਮਿਤ੍ਰਾ ਵਡਭਾਗਿ ਪਰਾਪਤਿ ਹੋਇ ॥	ਸਿਰੀ ੪, ਵਣ ੧, ੧ : ੨	-	੮੧
ਹਰਿ ਗੁਰ ਸਰਣਾਈ ਭਜਿ ਪਉ ਜਿੰਦੂ ਸਭ ਕਿਲਵਿਖ ਦੁਖ ਪਰਹਰੇ ॥	ਸਿਰੀ ੪, ਵਣ ੧, ੪ : ੨	-	੮੨
ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥	ਰਾਮ ਸੁੰਦ, ਸਦ, ੬ : ੫	-	੯੨੪
ਹਰਿ ਗੁਰ ਗਿਆਨੁ ਹਰਿ ਰਸੁ ਹਰਿ ਪਾਇਆ ॥	ਮਾਝ ੪, ੫, ੧ : ੧	-	੯੫
ਹਰਿ ਗੁਰ ਪੂਰੇ ਕੀ ਓਟ ਪਰਾਤੀ ॥	ਮਾਰੂ ੧, ਸੋਲਾ ੧੦, ੧੭ : ੧	-	੧੦੩੧
ਹਰਿ ਗੁਰਮੁਖਿ ਕਿਰਪਾ ਧਾਰੀਅਨੁ ਜਨ ਵਿਛੁੜੇ ਆਪਿ ਮਿਲਾਇ ॥	ਸਲੋ ੩, ੨੩ : ੮	-	੧੪੧੫
ਹਰਿ ਗੁਰਮੁਖਿ ਘੜਿ ਟਕਸਾਲ ॥	ਕਾਨ ੪, ੭, ੧*: ੩	-	੧੨੯੬

ਹਰਿ ਗੁਰਮੁਖਿ ਤਿਨੀ ਅਰਾਧਿਆ ਜਿਨ੍ ਕਰਮਿ ਪਰਾਪਤਿ ਹੋਇ ॥	ਸਾਰ ੪, ਵਾਰ ੩੦ ਸ, ੩, ੨ : ੧	੧੨੪੮
ਹਰਿ ਗੁਰਮੁਖਿ ਨਾਮੁ ਅਰਾਧਿ ਕੂੜੁ ਪਾਪੁ ਲਹਿ ਜਾਵਈ ॥	ਸੋਰ ੪, ਵਾਰ, ੧੦ : ੫	੬੪੬
ਹਰਿ ਗੁਰਮੁਖਿ ਨਾਮੁ ਧਿਆਈਐ ਲਹਿ ਜਾਹਿ ਵਿਜੋਗੀ ॥	ਗੂਜ ੩, ਵਾਰ, ੧੩ : ੫	੫੧੪
ਹਰਿ ਗੁਰ ਮੂਰਤਿ ਏਕਾ ਵਰਤੈ ਨਾਨਕ ਹਰਿ ਗੁਰ ਭਾਇਆ ॥	ਮਾਰੂ ੧, ਸੋਲਾ ੨੨, ੧੦ : ੩	੧੦੪੩
ਹਰਿ ਗੁਰ ਵਿਚਿ ਆਪੁ ਰਖਿਆ ਹਰਿ ਮੇਲੇ ਗੁਰ ਸਾਬਾਸਿ ॥	ਮਾਰੂ ੪, ੪, ੨ : ੩	੯੯੬
ਹਰਿ ਗੁਰੁ ਸਰਵਰੁ ਸੇਵਿ ਤੂ ਪਾਵਹਿ ਦਰਗਹ ਮਾਨੁ ॥	ਸਿਰੀ ੧, ੧੯, ੧*: ੨	੨੧
ਹਰਿ ਗੁਰੁ ਦਾਤਾ ਰਾਮ ਗੁਪਾਲਾ ॥	ਆਸਾ ੧, ਅਸ ੯, ੩ : ੧	੪੧੬
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥	ਸਮੁ ੫, ੫ : ੬	੧੩੯੬
ਹਰਿ ਗੁਰੁ ਨਾਨਕੁ ਜਿਨ੍ ਪਰਸਿਓ ਤਿਨ੍ ਸਭ ਕੁਲ ਕੀਓ ਉਧਾਰੁ ॥	ਸਮੁ ੫, ੬ : ੬	੧੩੯੬
ਹਰਿ ਗੁਰੁ ਨਾਨਕੁ ਜਿਨ੍ ਪਰਸਿਓ ਤੇ ਇਤ ਉਤ ਸਦਾ ਮੁਕਤੇ ॥	ਸਮੁ ੫, ੮ : ੬	੧੩੯੬
ਹਰਿ ਗੁਰੁ ਨਾਨਕੁ ਜਿਨ੍ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥	ਸਮੁ ੫, ੭ : ੬	੧੩੯੬
ਹਰਿ ਗੁਰੁ ਪੂਰਾ ਆਰਾਧਿਆ ਦਰਗਹ ਸਚਿ ਖਰੇ ॥	ਮਾਝ ੫, ਬਾਰਾ, ੧੪ : ੨	੧੩੬
ਹਰਿ ਗੁਰੂ ਮਿਲਾਵਹੁ ਮੇਰੇ ਪਿਆਰੇ ਘਰਿ ਵਸੈ ਹਰੇ ॥	ਆਸਾ ੪, ਛੰਤ ੨੧, ੧ : ੨	੪੫੧
ਹਰਿ ਗੋਪਾਲ ਗੁਰ ਗੋਬਿੰਦ ॥	ਗੂਜ ੫, ਅਸ ੨, ੧*: ੧	੫੦੮
ਹਰਿ ਗੋਬਿੰਦੁ ਰਖਿਓ ਪਰਮੇਸਰਿ ਅਪੁਨੀ ਕਿਰਪਾ ਧਾਰਿ ॥	ਗੂਜ ੫, ੨੪, ੧ : ੧	੫੦੦
ਹਰਿ ਗੋਵਿਦੁ ਪ੍ਰਭਿ ਰਾਖਿਆ ॥	ਸੋਰ ੫, ੭੦, ੨ : ੩	੬੨੬
ਹਰਿ ਘਟਿ ਘਟੇ ਘਟਿ ਬਸਤਾ ਹਰਿ ਜਲਿ ਥਲੇ ਹਰਿ ਬਸਤਾ ਹਰਿ ਥਾਨ ਥਾਨੰਤਰਿ ਬਸਤਾ ਮੈ ਹਰਿ ਦੇਖਨ ਕੋ ਚਾਉ ॥	ਸਾਰ ੪, ੧੦, ੧ : ੧	੧੨੦੧
ਹਰਿ ਘਟਿ ਘਟੇ ਡੀਠਾ ਅੰਮ੍ਰਿਤੋ ਵੂਠਾ ਜਨਮ ਮਰਨ ਦੁਖ ਨਾਠੇ ॥	ਆਸਾ ੫, ਛੰਤ ੩, ੧ : ੩	੪੫੩
ਹਰਿ ਚਉਥੜੀ ਲਾਵ ਮਨਿ ਸਹਜੁ ਭਇਆ ਹਰਿ ਪਾਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੪ : ੧	੭੭੪
ਹਰਿਚੰਦਉਰੀ ਚਿਤ ਭ੍ਰਮੁ ਸਖੀਏ ਮ੍ਰਿਗ ਤ੍ਰਿਸਨਾ ਦ੍ਰੁਮ ਛਾਇਆ ॥	ਬਿਲਾ ੫, ੫, ੨ : ੧	੮੦੩
ਹਰਿਚੰਦਉਰੀ ਦੇਖਿ ਭੂਲਾ ਕਹਾ ਅਸਥਿਤਿ ਪਾਈਐ ॥	ਬਿਹਾ ੫, ੯, ੩ : ੩	੫੪੮
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥	ਆਸਾ ੫, ਛੰਤ ੧੧, ੨ : ੪	੪੬੦
ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥	ਫੁਨ ੫, ੧੯ : ੩	੧੩੬੩
ਹਰਿਚੰਦਉਰੀ ਬਨ ਹਰ ਪਾਤ ਰੇ ਇਹੈ ਤੁਹਾਰੋ ਬੀਤ ॥	ਧਨਾ ੫, ੯, ੧*: ੨	੬੭੩
ਹਰਿ ਚਰਣ ਸਰਣ ਅਪਾਰ ਪ੍ਰਭ ਕੇ ਦ੍ਰਿੜੁ ਗਹੀ ਨਾਨਕ ਓਟ ॥	ਗੂਜ ੫, ੩੦, ੫ : ੨	੫੦੨
ਹਰਿ ਚਰਣ ਸਰਣ ਮੋਹਿ ਚੇਰੋ ॥	ਸੋਰ ੫, ੩੫, ੧*: ੨	੬੧੮
ਹਰਿ ਚਰਣ ਸਰੋਵਰ ਤਹ ਕਰਹੁ ਨਿਵਾਸੁ ਮਨਾ ॥	ਬਿਹਾ ੫, ੫, ੧ : ੧	੫੪੫
ਹਰਿ ਚਰਣ ਕਮਲ ਕੀ ਟੇਕ ਸਤਿਗੁਰਿ ਦਿਤੀ ਤੁਸਿ ਕੈ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੧ : ੧	੭੭੭
ਹਰਿ ਚਰਣ ਕਮਲ ਧ੍ਯਾਨੰ ਨਾਨਕ ਕੁਲ ਸਮੂਹ ਉਧਾਰਣਹ ॥	ਗਾਥਾ ੫, ੧੧ : ੨	੧੩੬੦
ਹਰਿ ਚਰਣ ਕਮਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥	ਧਨਾ ੧, ੯, ੪ : ੧	੬੬੩
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋ ਮੋਹਿ ਆਹੀ ਪਿਆਸਾ ॥	ਧਨਾ ੧, ਸੋਹ ੩, ੪ : ੧	੧੩
ਹਰਿ ਚਰਣ ਕੀ ਓਟ ਸਤਾਣੀ ॥	ਸੋਰ ੫, ੫੫, ੨ : ੧	੬੨੨
ਹਰਿ ਚਰਣ ਗਹੇ ਨਾਨਕ ਸਰਣਾਇ ॥	ਸੂਹੀ ੫, ੨੮, ੪ : ੨	੭੪੩
ਹਰਿ ਚਰਣ ਜਪਤ ਨਿਸਤਰਿਆ ॥	ਸੂਹੀ ੫, ਛੰਤ ੩, ੩ : ੨	੭੭੯
ਹਰਿ ਚਰਣ ਧਿਆਏ ਸਭਿ ਫਲ ਪਾਏ ਮਿਟੇ ਆਵਣ ਜਾਣਾ ॥	ਸੂਹੀ ੫, ਛੰਤ ੩, ੩ : ੩	੭੭੯
ਹਰਿ ਚਰਣ ਰਿਦੈ ਵਸਾਇ ਤੂ ਕਿਲਵਿਖ ਹੋਵਹਿ ਨਾਸੁ ॥	ਗੂਜ ੩, ੬, ੨ : ੧	੪੯੧
ਹਰਿ ਚਰਣ ਲਾਗਾ ਭ੍ਰਮੁ ਭਉ ਭਾਗਾ ਹਰਿ ਨਾਮੁ ਰਸਨਾ ਭਾਖਿਆ ॥	ਰਾਮ ੫, ਛੰਤ ੩, ੨ : ੪	੯੨੫
ਹਰਿ ਚਰਣ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ॥	ਆਸਾ ੫, ਛੰਤ ੧੦, ੪ : ੪	੪੫੯
ਹਰਿ ਚਰਣੀ ਜਾ ਕਾ ਮਨੁ ਲਾਗਾ ॥	ਗਉ ੫, ੧੪੩, ੧ : ੧	੧੯੪
ਹਰਿ ਚਰਣੀ ਤਾ ਕਾ ਮਨੁ ਲਾਗ ॥	ਗਉ ੫, ੧੫੯, ੪ : ੨	੧੯੮
ਹਰਿ ਚਰਣੀ ਤੂੰ ਲਾਗਿ ਰਹੁ ਗੁਰ ਸਬਦਿ ਸੋਝੀ ਹੋਈ ॥	ਗੂਜ ੩, ੭, ੧*: ੧	੪੯੨
ਹਰਿ ਚਰਣੀ ਨਾਨਕ ਮਨੁ ਲਾਗਾ ॥	ਗੋਂਡ ੫, ੧੬, ੪ : ੪	੮੬੨
ਹਰਿ ਚਰਨ ਸਰਣ ਗੜ ਕੋਟ ਹਮਾਰੈ ॥	ਸੂਹੀ ੫, ੨੫, ੩ : ੧	੭੪੨
ਹਰਿ ਚਰਨ ਸਰਨ ਕਲਿਆਨ ਕਰਨ ॥	ਕਲਿ ੫, ੧੦, ੧*: ੧	੧੩੨੩
ਹਰਿ ਚਰਨ ਸਰਨ ਗੋਬਿੰਦ ਦੁਖ ਭੰਜਨਾ ਦਾਸ ਅਪੁਨੇ ਕਉ ਨਾਮੁ ਦੇਵਹੁ ॥	ਧਨਾ ੫, ੫੩, ੧*: ੧	੬੮੩

ਹਰਿ ਚਰਨ ਸਰਨ ਤਰਨ ਸਾਗਰ ਧੁਨਿ ਅਨਹਤਾ ਰਸ ਬੈਨ ॥	ਮਲਾ ੫, ੨੯, ੧ : ੧	-	੧੨੭੨
ਹਰਿ ਚਰਨ ਕਮਲ ਸਰਨਾਇ ਮਨਾ ॥	ਰਾਮ ੫, ੫੨, ੧*: ੧	-	੮੯੯
ਹਰਿ ਚਰਨ ਕਮਲ ਮਨੁ ਬੇਧਿਆ ਕਿਛੁ ਆਨ ਨ ਮੀਠਾ ਰਾਮ ਰਾਜੇ ॥	ਆਸਾ ੫, ਛੰਤ ੩, ੧ : ੧	-	੪੫੩
ਹਰਿ ਚਰਨ ਕਮਲ ਮਨੁ ਲੀਨਾ ॥	ਮਲਾ ੫, ਛੰਤ ੧, ੩ : ੧	-	੧੨੭੮
ਹਰਿ ਚਰਨ ਕਾਰਨ ਕਰਨ ਸੁਆਮੀ ਪਤਿਤ ਉਧਰਨ ਹਰਿ ਹਰੇ ॥	ਆਸਾ ੫, ਛੰਤ ੬, ੩ : ੩	-	੪੫੬
ਹਰਿ ਚਰਨ ਪ੍ਰੀਤਿ ਨੀਤ ਨੀਤਿ ਪਾਵਨਾ ਮਹਿ ਮਹਾ ਪੁਨੀਤ ॥	ਸਾਰ ੫, ੧੩੩, ੨ : ੧	-	੧੨੩੦
ਹਰਿ ਚਰਨ ਬੋਹਿਥ ਤਾਹਿ ॥	ਬਿਲਾ ੫, ਅਸ ੨, ੧੦ : ੫	-	੮੩੮
ਹਰਿ ਚਰਨ ਮੇਰਾ ਮਨੁ ਰਾਤਾ ॥	ਬਸੰ ਨਾਮ, ੩, ੨ : ੨	-	੧੧੯੬
ਹਰਿ ਚਰਨ ਰਾਸਿ ਨਾਨਕ ਪਾਈ ਲਗਾ ਪ੍ਰਭ ਸਿਉ ਰੰਗੁ ॥	ਸਾਰ ੫, ੧੧੬, ੨ : ੨	-	੧੨੨੬
ਹਰਿ ਚਰਨੀ ਤਾ ਕਾ ਮਨੁ ਲਾਗ ॥	ਬਿਲਾ ੫, ੨੫, ੨ : ੨	-	੮੦੭
ਹਰਿ ਚਾਰ੍ਹਿਓ ਰੰਗੁ ਮਿਲੈ ਗੁਰੁ ਸੋਭਾ ਹਰਿ ਰੰਗਿ ਚਲੂਲੈ ਰਾਂਗਾ ॥	ਮਾਲੀ ੪, ੪, ੪ : ੧	-	੯੮੫
ਹਰਿ ਚੇਤਹਿ ਤਿਨ ਬਲਿਹਾਰੈ ਜੀਉ ॥	ਮਾਰੂ ੩, ਸੋਲਾ ੨੧, ੨ : ੧	-	੧੦੬੫
ਹਰਿ ਚੇਤਹੁ ਅੰਤਿ ਹੋਇ ਸਖਾਈ ॥	ਮਾਝ ੩, ਅਸ ੧੫, ੧ : ੨	-	੧੧੮
ਹਰਿ ਚੇਤਿ ਅਚੇਤ ਮਨਾ ਜੋ ਇਛਹਿ ਸੋ ਫਲੁ ਹੋਈ ॥	ਗੂਜ ੩, ੫, ੧*: ੧	-	੪੯੧
ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ ॥	ਸਿਰੀ ੪, ਵਾਰ, ੮ : ੫	-	੮੫
ਹਰਿ ਚੇਤਿ ਮਨ ਮੇਰੇ ॥	ਬਸੰ ੫, ੧੮, ੧*: ੫	-	੧੧੮੫
ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ ॥	ਵਡ ੩, ੯, ੧*: ੧	-	੫੬੦
ਹਰਿ ਚੇਤਿ ਰੇ ਮਨ ਮਹਲੁ ਪਾਵਣ ਸਭ ਦੂਖ ਭੰਜਨੁ ਰਾਇਆ ॥	ਮਾਲੀ ੪, ੧, ੩ : ੧	-	੯੮੪
ਹਰਿ ਚੋਲੀ ਦੇਹ ਸਵਾਰੀ ਕਢਿ ਪੈਧੀ ਭਗਤਿ ਕਰਿ ॥	ਸੋਰ ੪, ਵਾਰ, ੧੧ : ੧	-	੬੪੬
ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ॥	ਗਉ ੫, ਵਾਰ ੧੮ ਸ, ੫, ੨ : ੨	-	੩੨੨
ਹਰਿ ਜਸਿ ਸੰਤ ਭਗਤ ਨਿਸਤਾਰਿਆ ॥	ਗਉ ੧, ਅਸ ੧੫, ੭ : ੨	-	੨੨੭
ਹਰਿ ਜਸੁ ਊਚ ਸਭਨਾ ਤੇ ਊਪਰਿ ਹਰਿ ਹਰਿ ਹਰਿ ਸੇਵਿ ਛਡਾਈ ॥	ਧਨਾ ੪, ੮, ੧*: ੨	-	੬੬੯
ਹਰਿ ਜਸੁ ਸਾਧਸੰਗਿ ਮਿਲਿ ਗਾਇਓ ॥	ਗੂਜ ੫, ੬, ੧*: ੧	-	੪੯੬
ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ ॥	ਗਉ ੫, ੧੭੧*, ੧ : ੨	-	੨੧੮
ਹਰਿ ਜਸੁ ਸੁਨਹਿ ਨ ਹਰਿ ਗੁਨ ਗਾਵਹਿ ॥	ਗਉ ਕਬ, ਅਸ ੪੪, ੧ : ੧	-	੩੩੨
ਹਰਿ ਜਸੁ ਸੁਨਤ ਆਲਸੁ ਮਨਿ ਕੀਨਾ ॥	ਸੂਹੀ ੫, ੮, ੩ : ੨	-	੭੩੮
ਹਰਿ ਜਸੁ ਕਰਤ ਸੰਤ ਦਿਨੁ ਰਾਤਿ ॥	ਗਉ ੫, ਸੁਖ ੨, ੫ : ੫	-	੨੬੪
ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥	ਪ੍ਰਭਾ ੧, ਅਸ ੫, ੮ : ੧	-	੧੩੪੫
ਹਰਿ ਜਸੁ ਕੀਰਤਨੁ ਸੰਗਿ ਧਨੁ ਤਾਹਾ ॥	ਮਾਰੂ ੫, ਸੋਲਾ ੧, ੯ : ੨	-	੧੦੭੨
ਹਰਿ ਜਸੁ ਗਾਵਹੁ ਭਗਵਾਨ ॥	ਕਾਨ ੪, ੧੨, ੧*: ੧	-	੧੨੯੭
ਹਰਿ ਜਸੁ ਜਪਿ ਜਪੁ ਵਡਾ ਵਡੇਰਾ ਗੁਰਮੁਖਿ ਰਖਉ ਉਰਿ ਧਾਰੇ ॥	ਰਾਮ ੪, ੬, ੩ : ੧	-	੮੮੨
ਹਰਿ ਜਸੁ ਨਾਮੁ ਪਦਾਰਥੁ ਮੰਗਾ ॥	ਮਾਰੂ ੧, ਸੋਲਾਂ ੨੧, ੭ : ੨	-	੧੦੪੨
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥	ਤਿਲੰ ੯, ੩, ੧*: ੧	-	੭੨੭
ਹਰਿ ਜਸੁ ਲਿਖਹਿ ਬੇਅੰਤ ਸੋਹਹਿ ਸੇ ਹਥਾ ॥	ਜੈਤ ੫, ਵਾਰ, ੧੪ : ੩	-	੭੦੯
ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ ॥	ਗਉ ੫, ਵਾਰ, ੧੯ : ੨	-	੩੨੨
ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥	ਸਿਰੀ ੧, ੨੩, ੧*: ੨	-	੨੨
ਹਰਿ ਜਗਜੀਵਨੁ ਨਿਰਭਉ ਦਾਤਾ ਗੁਰਮਤਿ ਸਹਜਿ ਸਮਾਵਣਿਆ ॥	ਮਾਝ ੩, ਅਸ ੨੮, ੧*: ੨	-	੧੨੬
ਹਰਿ ਜਨ ਊਚੇ ਸਦ ਹੀ ਊਚੇ ਗੁਰ ਕੈ ਸਬਦਿ ਸੁਹਾਇਆ ॥	ਸੂਹੀ ੩, ਛੰਤ ੨, ੪ : ੫	-	੭੬੯
ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥	ਗੂਜ ੪, ੩, ੧ : ੧	-	੪੯੩
ਹਰਿ ਜਨ ਅੰਮ੍ਰਿਤ ਕੁੰਟ ਸਰ ਨੀਕੇ ਵਡਭਾਗੀ ਤਿਤੁ ਨਾਵਾਈਐ ॥	ਰਾਮ ੪, ੪, ੧ : ੨	-	੮੮੧
ਹਰਿ ਜਨ ਸੰਗਤਿ ਪਾਵੈ ਪਾਰੁ ॥	ਪ੍ਰਭਾ ੧, ਅਸ ੫, ੭ : ੨	-	੧੩੪੫
ਹਰਿ ਜਨ ਸਗਲ ਉਧਾਰੇ ਸੰਗ ਕੇ ॥	ਸਾਰ ੫, ੨੨, ੧*: ੧	-	੧੨੦੮
ਹਰਿ ਜਨ ਸੰਤ ਕਰਿ ਕਿਰਪਾ ਪਗਿ ਲਾਇਣੁ ॥	ਭੈਰ ੪, ੧, ੧ : ੧	-	੧੧੩੩
ਹਰਿ ਜਨ ਸੰਤ ਮਿਲਹੁ ਮੇਰੇ ਭਾਈ ॥	ਮਾਝ ੪, ੪, ੧ : ੧	-	੯੫
ਹਰਿ ਜਨ ਸਾਚੇ ਸਾਚੁ ਕਮਾਵਹਿ ਗੁਰ ਕੈ ਸਬਦਿ ਵੀਚਾਰੀ ॥	ਸੋਰ ੩, ੧, ੪ : ੧	-	੬੦੦
ਹਰਿ ਜਨ ਸਿਮਰਹੁ ਹਿਰਦੈ ਰਾਮ ॥	ਜੈਤ ੫, ੧੩, ੧*: ੧	-	੭੦੨
ਹਰਿ ਜਨ ਸੇਵਕ ਸੇ ਹਰਿ ਤਾਰੇ ਹਮ ਨਿਰਗੁਨ ਰਾਖੁ ਉਪਮਾ ॥	ਬਿਲਾ ੪, ੨, ੨ : ੧	-	੭੯੯

ਹਰਿ ਜਨ ਸੋਭਾ ਸਭ ਜਗ ਊਪਰਿ ਜਿਉ ਵਿਚਿ ਉਡਵਾ ਸਸਿ ਕੀਕ ॥	ਪ੍ਰਭਾ ੪, ੩, ੨ : ੨	-	੧੩੩੬
ਹਰਿ ਜਨ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥	ਸਲੋ ੯, ੨੯ : ੨	-	੧੪੨੮
ਹਰਿ ਜਨ ਹਰਿ ਹਰਿ ਹਰਿ ਪ੍ਰਭਿ ਰਾਖੇ ਜਨ ਨਾਨਕ ਸਰਨਿ ਪਇਆ ॥	ਕਲਿ ੪, ੨, ੪ : ੨	-	੧੩੧੯
ਹਰਿ ਜਨ ਹਰਿ ਹਰਿ ਹਰਿ ਲਿਵ ਲਾਈ ਸਭਿ ਸਾਕਤ ਖੋਜਿ ਪਇਆ ॥	ਕਲਿ ੪, ੨, ੨ : ੧	-	੧੩੧੯
ਹਰਿ ਜਨ ਹਰਿ ਹਰਿ ਚਉਦਿਆ ਸਰੁ ਸੰਧਿਆ ਗਾਵਾਰ ॥	ਕਾਨ ੪, ਵਾਰ ੧੩ ਸ, ੪, ੧ : ੧	-	੧੩੧੭
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥	ਗਉ ੪, ਸੋਹ ੪, ੩ : ੧	-	੧੩
ਹਰਿ ਜਨ ਹਰਿ ਹਰਿ ਨਾਮਿ ਸਮਾਣੇ ਦੁਖੁ ਜਨਮ ਮਰਣ ਭਵ ਖੰਡਾ ਹੇ ॥	ਗਉ ੪, ੬੦, ੩ : ੧	-	੧੭੧
ਹਰਿ ਜਨ ਹਰਿ ਜਸੁ ਹਰਿ ਹਰਿ ਗਾਇਓ ਉਪਦੇਸਿ ਗੁਰੂ ਗੁਰ ਸੁਨੇ ॥	ਨਟ ੪, ੫, ੧ : ੧	-	੯੭੬
ਹਰਿ ਜਨ ਹਰਿ ਲਿਵ ਉਧਰੇ ਨਾਨਕ ਸਦ ਬਲਿਹਾਰੁ ॥	ਸਿਰੀ ੫, ੯੧, ੪ : ੩	-	੫੦
ਹਰਿ ਜਨ ਹਰਿ ਲਿਵ ਉਬਰੇ ਮੇਰੀ ਜਿੰਦੁੜੀਏ ਧੁਰਿ ਭਾਗ ਵਡੇ ਹਰਿ ਪਾਇਆ ਰਾਮ ॥	ਬਿਹਾ ੪, ੨, ੪ : ੧	-	੫੩੯
ਹਰਿ ਜਨ ਕਉ ਅਪਦਾ ਨਿਕਟਿ ਨ ਆਵੈ ਪੂਰਨ ਦਾਸ ਕੇ ਕਾਮ ॥	ਜੈਤ ੫, ੧੩, ੧*: ੨	-	੭੦੨
ਹਰਿ ਜਨ ਕਉ ਇਹੀ ਸੁਹਾਵੈ ॥	ਸੋਰ ੫, ੧੬, ੧*: ੧	-	੬੧੩
ਹਰਿ ਜਨ ਕਉ ਹਰਿ ਹਰਿ ਆਧਾਰੁ ॥	ਬਸੰ ੫, ੨, ੩ : ੪	-	੧੧੮੦
ਹਰਿ ਜਨ ਕਉ ਹਰਿ ਦੀਨ੍ ਵਡਾਈ ਹਰਿ ਜਨੁ ਹਰਿ ਕਾਰੈ ਲਾਵੈ ॥	ਮਲਾ ੪, ੪, ੧ : ੨	-	੧੨੬੩
ਹਰਿ ਜਨ ਕਉ ਹਰਿ ਭੂਖ ਲਗਾਨੀ ਜਨੁ ਤ੍ਰਿਪਤੈ ਜਾ ਹਰਿ ਗੁਨ ਬਿਚਰੈ ॥	ਮਲਾ ੪, ੩, ੩ : ੧	-	੧੨੬੩
ਹਰਿ ਜਨ ਕਉ ਹਰਿ ਮਿਲਿਆ ਹਰਿ ਸਰਧਾ ਤੇ ਮਿਲਿਆ ਗੁਰਮੁਖਿ ਹਰਿ ਮਿਲਿਆ ॥	ਸਾਰ ੪, ੧੦, ੨ : ੧	-	੧੨੦੧
ਹਰਿ ਜਨ ਕਉ ਮਿਲਿਆਂ ਸੁਖੁ ਪਾਈਐ ਸਭ ਦੁਰਮਤਿ ਮੈਲੁ ਹਰੈ ॥	ਮਲਾ ੪, ੩, ੨ : ੨	-	੧੨੬੩
ਹਰਿ ਜਨ ਕਉ ਮਿਲਿਆ ਸੁਖੁ ਪਾਈਐ ਹਰਿ ਗੁਣ ਗਾਵੈ ਸਹਜਿ ਸੁਭਾਏ ॥	ਬਿਲਾ ੩, ੫, ੧*: ੨	-	੭੯੮
ਹਰਿ ਜਨ ਕਰਣੀ ਊਤਮ ਹੈ ਹਰਿ ਕੀਰਤਿ ਜਗਿ ਬਿਸਥਾਰਿ ॥	ਮਲਾ ੩, ੯, ੩ : ੨	-	੧੨੬੧
ਹਰਿ ਜਨ ਕਾ ਰਾਖਾ ਏਕੁ ਹੈ ਕਿਆ ਮਾਣਸ ਹਉਮੈ ਰੋਇ ॥	ਸਿਰੀ ੫, ੭੧, ੪ : ੨	-	੪੨
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੁਟੈ ॥	ਬਿਲਾ ੫, ੪੪, ੪ : ੨	-	੮੧੧
ਹਰਿ ਜਨ ਕੀ ਰੇਨ ਬਾਂਛੁ ਦੈਨਹਾਰ ਸੁਆਮੀ ॥	ਸਾਰ ੫, ੧੩੪, ੧ : ੨	-	੧੨੩੦
ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥	ਗੂਜ ੪, ਸੋਦ ੪, ੨ : ੧	-	੧੦
ਹਰਿ ਜਨ ਕੇ ਵਡਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥	ਗੂਜ ੪, ੧, ੨ : ੧	-	੪੯੨
ਹਰਿ ਜਨ ਕੈ ਹਰਿ ਨਾਮੁ ਨਿਧਾਨੁ ॥	ਗਉ ੫, ਸੁਖ ੨, ੫ : ੭	-	੨੬੪
ਹਰਿ ਜਨ ਗੁਰੁ ਪਰਧਾਨੁ ਦੁਆਰੈ ਨਾਨਕ ਤਿਨ ਜਨ ਕੀ ਰੇਣੁ ਹਰੇ ॥	ਮਾਰੂ ੧, ਅਸ ੮, ੧੨ : ੨	-	੧੦੧੪
ਹਰਿ ਜਨ ਛੋਡਿਆ ਸਗਲਾ ਆਪੁ ॥	ਸਾਰ ੫, ੬੯, ੧*: ੧	-	੧੨੧੭
ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥	ਬਿਲਾ ੪, ੫, ੧*: ੧	-	੮੦੦
ਹਰਿ ਜਨ ਨਾਚਹੁ ਹਰਿ ਹਰਿ ਧਿਆਇ ॥	ਆਸਾ ੪, ੬੩, ੧*: ੧	-	੩੬੮
ਹਰਿ ਜਨ ਨਾਮੁ ਅਧਾਰੁ ਹੈ ਧੁਰਿ ਪੂਰਬਿ ਲਿਖੇ ਵਡ ਕਰਮਾ ॥	ਬਿਲਾ ੪, ੨, ੪ : ੧	-	੭੯੯
ਹਰਿ ਜਨ ਨਿਕਟਿ ਨਿਕਟਿ ਹਰਿ ਜਨ ਹੈ ਹਰਿ ਰਾਖੈ ਕੰਠਿ ਜਨ ਧਾਰੇ ॥	ਰਾਮ ੪, ੬, ੪ : ੧	-	੮੮੨
ਹਰਿ ਜਨ ਨੇੜਿ ਨ ਆਵਈ ਜਮਕੰਕਰ ਜਮਕਲੈ ॥	ਮਾਰੂ ੩, ਵਾਰ, ੧੫ : ੩	-	੧੦੯੧
ਹਰਿ ਜਨ ਪ੍ਰਭੁ ਰਲਿ ਏਕੋ ਹੋਏ ਜਨ ਪ੍ਰਭੁ ਏਕ ਸਮਾਨਿ ਜੀਉ ॥	ਆਸਾ ੪, ਛੰਤ ੧੩, ੩ : ੫	-	੪੪੭
ਹਰਿ ਜਨ ਪ੍ਰੀਤਿ ਜਪੈ ਨਿਰੰਕਾਰਾ ॥	ਗਉ ੪, ੪੧, ੩ : ੩	-	੧੬੪
ਹਰਿ ਜਨ ਪ੍ਰੀਤਿ ਜਾ ਹਰਿ ਜਸੁ ਗਾਵੈ ॥	ਗਉ ੪, ੪੧, ੨ : ੩	-	੧੬੪
ਹਰਿ ਜਨ ਪ੍ਰੀਤਿ ਲਾਈ ਹਰਿ ਨਿਰਬਾਣ ਪਦ ਨਾਨਕ ਸਿਮਰਤ ਹਰਿ ਹਰਿ ਭਗਵਾਨ ॥	ਆਸਾ ੪, ੬੬, ੨ : ੨	-	੩੬੯
ਹਰਿ ਜਨ ਬਿਹਾਵੈ ਨਾਮ ਧਿਆਏ ॥	ਰਾਮ ੫, ਅਸ ੩, ੩ : ੪	-	੯੧੪
ਹਰਿ ਜਨ ਬੋਲਤ ਸ੍ਰੀਰਾਮ ਨਾਮਾ ਮਿਲਿ ਸਾਧਸੰਗਤਿ ਹਰਿ ਤੋਰ ॥	ਮਲਾ ੪, ੮, ੧*: ੧	-	੧੨੬੫
ਹਰਿ ਜਨ ਮੰਗਲ ਗਾਵਹੁ ॥	ਸੋਰ ੫, ੩੧, ੧*: ੨	-	੬੧੭
ਹਰਿ ਜਨ ਮਾਇਆ ਮਾਹਿ ਨਿਸਤਾਰੇ ॥	ਬਿਲਾ ੩, ੧, ੪ : ੨	-	੭੯੭
ਹਰਿ ਜਨ ਰਾਖੇ ਗੁਰ ਗੋਵਿੰਦ ॥	ਧਨਾ ੫, ੪੫, ੧*: ੧	-	੬੮੧
ਹਰਿ ਜਨ ਰਾਖੇ ਪਾਰਬ੍ਰਹਮਿ ਆਪਿ ॥	ਭੈਰ ੫, ੯, ੧*: ੧	-	੧੧੩੭
ਹਰਿ ਜਨ ਰਾਮ ਰਾਮ ਰਾਮ ਧਿਆਂਏ ॥	ਸਾਰ ੫, ੨੩, ੧*: ੧	-	੧੨੦੮
ਹਰਿ ਜਨ ਲਾਵਹਿ ਸਹਜਿ ਧਿਆਨੁ ॥	ਪ੍ਰਭਾ ੫, ਅਸ ੩, ੭ : ੨	-	੧੩੪੯

ਹਰਿ ਜਨ ਲੀਨੇ ਪ੍ਰਭੂ ਛਡਾਇ ॥	ਆਸਾ ੫, ੩੧, ੧*: ੧	-	੩੭੮
ਹਰਿ ਜਨ ਵਡੇ ਵਡੇ ਵਡ ਊਚੇ ਜੋ ਸਤਗੁਰ ਮੇਲਿ ਮਿਲਾਈਐ ॥	ਰਾਮ ੪, ੪, ੨ : ੧	-	੮੮੧
ਹਰਿ ਜਨਿ ਸਿਮਰਿਆ ਨਾਮ ਅਧਾਰਿ ॥	ਸੋਰ ੫, ੪੬, ੧*: ੧	-	੬੨੦
ਹਰਿ ਜਨੁ ਊਤਮੁ ਭਗਤੁ ਸਦਾਵੈ ਆਗਿਆ ਮਨਿ ਸੁਖੁ ਪਾਈ ॥	ਆਸਾ ਕਬ, ੧੬, ੪ : ੧	-	੪੮੦
ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥	ਸਲੋ ਕਬ, ੧੪੮ : ੨	-	੧੩੭੨
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥	ਸਲੋ ਕਬ, ੧੪੯ : ੨	-	੧੩੭੨
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥	ਆਸਾ ੪, ਛੰਤ ੧੬, ੪ : ੪	-	੪੪੯
ਹਰਿ ਜਨੁ ਕਰੈ ਸੁ ਨਿਹਚਲੁ ਹੋਇ ॥	ਭੈਰ ੫, ੫੪, ੪ : ੨	-	੧੧੫੨
ਹਰਿ ਜਨੁ ਗੁਨ ਗਾਵਤ ਹਸਿਆ ॥	ਕਲਿ ੪, ੨, ੧*: ੧	-	੧੩੧੯
ਹਰਿ ਜਨੁ ਪਰਵਾਰੁ ਸਧਾਰੁ ਹੈ ਇਕੀਹ ਕੁਲੀ ਸਭੁ ਜਗਤੁ ਛਡਾਵੈ ॥	ਗਉ ੪, ੪੬, ੨ : ੩	-	੧੬੬
ਹਰਿ ਜਨੁ ਰਾਮ ਨਾਮ ਗੁਨ ਗਾਵੈ ॥	ਬੈਰਾ ੪, ੩, ੧*: ੧	-	੭੧੯
ਹਰਿ ਜਪਤ ਤੇਊ ਜਨਾ ਪਦਮ ਕਵਲਾਸ ਪਤਿ ਤਾਸ ਸਮ ਤੁਲਿ ਨਹੀ ਆਨ ਕੋਊ ॥	ਮਲਾ ਰਵਿ, ੨, ੧*: ੧	-	੧੨੯੩
ਹਰਿ ਜਪਤੇ ਮਨੁ ਮਨ ਤੇ ਧੀਰਾ ॥	ਮਾਰੂ ੧, ਸੋਲਾ ੨੧, ੬ : ੨	-	੧੦੪੨
ਹਰਿ ਜਪਦਿਆ ਖਿਨੁ ਢਿਲ ਨ ਕੀਜਈ ਮੇਰੀ ਜਿੰਦੁੜੀਏ ਮਤੁ ਕਿ ਜਾਪੈ ਸਾਹੁ ਆਵੈ ਕਿ ਨ ਆਵੈ ਰਾਮ ॥	ਬਿਹਾ ੪, ੫, ੨ : ੨	-	੫੪੦
ਹਰਿ ਜਪਿਆ ਹਰਿ ਦੂਖ ਬਿਸਾਰਨਹਾਰਾ ॥	ਬਿਲਾ ੪, ੭, ੧ : ੨	-	੮੦੧
ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥	ਦੇਵ ੫, ੩੦, ੧*: ੧	-	੫੩੪
ਹਰਿ ਜਪਿ ਹਰਿ ਕੈ ਲਗਉ ਪਾਇ ॥	ਬਸੰ ੩, ੧੩, ੧*: ੨	-	੧੧੭੬
ਹਰਿ ਜਪਿ ਹਰਿ ਵਖਰੁ ਲਦਿਆ ਜਮੁ ਜਾਗਾਤੀ ਨੇੜਿ ਨ ਆਇਆ ॥	ਗਉ ੪, ੪੫, ੨ : ੨	-	੧੬੫
ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥	ਭੈਰ ੫, ੧੨, ੪ : ੨	-	੧੧੩੮
ਹਰਿ ਜਪਿ ਜਪਿ ਅਉਖਧ ਖਾਧਿਆ ਸਭਿ ਰੋਗ ਗਵਾਤੇ ਦੁਖਾ ਘਾਣਿ ॥	ਸੋਰ ੪, ਵਾਰ, ੨੨ : ੩	-	੬੫੧
ਹਰਿ ਜਪਿ ਜਪਿ ਹੋਈ ਪੂਰਨ ਆਸ ॥	ਬਸੰ ੫, ੧੩, ੩ : ੨	-	੧੧੮੪
ਹਰਿ ਜਪਿ ਜਪਿ ਨਾਨਕ ਭਏ ਨਿਹਾਲ ॥	ਪ੍ਰਭਾ ੫, ੧੧, ੪ : ੨	-	੧੩੪੧
ਹਰਿ ਜਪਿ ਜਪੇ ਮਨੁ ਧੀਰੇ ॥	ਮਾਝ ੫, ਅਸ ੩੯, ੧*: ੧	-	੧੩੨
ਹਰਿ ਜਪਿ ਜਾਪਿ ਰਹਣੁ ਹਰਿ ਸਰਣਾ ॥	ਗਉ ੧, ੯, ੧*: ੨	-	੧੫੩
ਹਰਿ ਜਪਿ ਜਾਪੁ ਜਪਉ ਜਪਮਾਲੀ ਗੁਰਮੁਖਿ ਆਵੈ ਸਾਦੁ ਮਨਾ ॥	ਪ੍ਰਭਾ ੧, ੧੭, ੧*: ੨	-	੧੩੩੨
ਹਰਿ ਜਪਿ ਜੀਅਰੇ ਛੁਟੀਐ ਗੁਰਮੁਖਿ ਚੀਨੈ ਆਪੁ ॥	ਸਿਰੀ ੧, ੧੭, ੩ : ੩	-	੨੦
ਹਰਿ ਜਪਿ ਨਾਮੁ ਧਿਆਇ ਤੂ ਜਮੁ ਡਰਪੈ ਦੁਖ ਭਾਗੁ ॥	ਸਿਰੀ ੧, ਅਸ ੮, ੧ : ੨	-	੫੭
ਹਰਿ ਜਪਿ ਪੜੀਐ ਹਉਮੈ ਮਾਰਿ ॥	ਆਸਾ ੩, ਅਸ ੨੫, ੮ : ੨	-	੪੨੪
ਹਰਿ ਜਪਿ ਪੜੀਐ ਗੁਰ ਸਬਦੁ ਵੀਚਾਰਿ ॥	ਆਸਾ ੩, ਅਸ ੨੫, ੮ : ੧	-	੪੨੪
ਹਰਿ ਜਪਿ ਮਾਇਆ ਬੰਧਨ ਤੂਟੇ ॥	ਗੂਜ ੫, ੯, ੧*: ੧	-	੪੯੭
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥	ਸਿਰੀ ੧, ੨੩, ੪ : ੩	-	੨੩
ਹਰਿ ਜਪੀਐ ਆਰਾਧੀਐ ਆਠ ਪਹਰ ਗੋਵਿੰਦੁ ॥	ਸਿਰੀ ੫, ੮੨, ੪ : ੧	-	੪੬
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥	ਰਾਮ ੧, ਓਅੰ, ੫੧ : ੮	-	੯੩੭
ਹਰਿ ਜਪੀਐ ਭਇ ਸਚਿ ਪਿਆਰਿ ॥	ਆਸਾ ੩, ਅਸ ੨੫, ੮ : ੩	-	੪੨੪
ਹਰਿ ਜਪੁ ਮੰਤੁ ਗੁਰ ਉਪਦੇਸੁ ਲੈ ਜਾਪਹੁ ਤਿਨ੍ ਅੰਤਿ ਛਡਾਏ ਜਿਨ੍ ਹਰਿ ਪ੍ਰੀਤਿ ਚਿਤਾਸਾ ॥	ਗੋਂਡ ੪, ੨, ੪ : ੨	-	੮੬੦
ਹਰਿ ਜਪੁ ਰਸਨਾ ਦੁਖੁ ਨ ਵਿਆਪੇ ॥	ਬਿਲਾ ੫, ੧੦, ੧*: ੨	-	੮੦੪
ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥	ਸੂਹੀ ੫, ਛੰਤ ੭, ੧ : ੧	-	੭੮੧
ਹਰਿ ਜਲਨਿਧਿ ਹਮ ਜਲ ਕੇ ਮੀਨੇ ਜਨ ਨਾਨਕ ਜਲ ਬਿਨੁ ਮਰੀਐ ਜੀਉ ॥	ਮਾਝ ੪, ੩, ੪ : ੩	-	੯੫
ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ ॥	ਸਿਰੀ ੪, ਵਾਰ, ੧੬ : ੧	-	੮੯
ਹਰਿ ਜਲੁ ਨਿਰਮਲੁ ਮਨੁ ਇਸਨਾਨੀ ਮਜਨੁ ਸਤਿਗੁਰੁ ਭਾਈ ॥	ਗੂਜ ੧, ਅਸ ੪, ੭ : ੧	-	੫੦੫
ਹਰਿ ਜਾਣਹਿ ਸੇਈ ਬਿਰਹੁ ਹਉ ਤਿਨ ਵਿਟਹੁ ਸਦ ਘੁਮਿ ਘੋਲੀਆ ॥	ਗਉ ੪, ਵਾਰ ੧੯ ਸ, ੪, ੧ : ੨	-	੩੧੧
ਹਰਿ ਜਾਣੈ ਸਭੁ ਕਿਛੁ ਜੋ ਜੀਇ ਵਰਤੈ ਪ੍ਰਭੁ ਘਾਲਿਆ ਕਿਸੈ ਕਾ ਇਕੁ ਤਿਲੁ ਨ ਗਵਾਈ ॥	ਗੋਂਡ ੪, ੧, ੧ : ੨	-	੮੫੯
ਹਰਿ ਜਿਸ ਨੋ ਹੋਇ ਦਇਆਲੁ ਸੋ ਹਰਿ ਜਪਿ ਭਉ ਬਿਖਮੁ ਤਰਿ ॥	ਸਿਰੀ ੪, ਵਾਰ, ੧ : ੫	-	੮੩

ਹਰਿ ਜਿਸੁ ਤੂ ਮੇਲਹਿ ਸੋ ਤੁਧੁ ਮਿਲਸੀ ਜਨ ਨਾਨਕ ਕਿਆ ਏਹਿ ਜੰਤ ਵਿਚਾਰੀ ॥	ਭੈਰ ੪, ੬, ੪ : ੨	-	੧੧੩੫
ਹਰਿ ਜੀਉ ਅਹੰਕਾਰੁ ਨ ਭਾਵਈ ਵੇਦ ਕੂਕਿ ਸੁਣਾਵਹਿ ॥	ਮਾਰੂ ੩, ਵਾਰ, ੯ : ੪	-	੧੦੮੯
ਹਰਿ ਜੀਉ ਅੰਤਰਜਾਮੀ ਜਾਨ ॥	ਸਾਰ ੫, ੨, ੧*: ੧	-	੧੨੦੨
ਹਰਿ ਜੀਉ ਅਪਣੀ ਕਿਰਪਾ ਧਾਰੁ ॥	ਭੈਰ ੩, ੮, ੧*: ੧	-	੧੧੨੯
ਹਰਿ ਜੀਉ ਅਪਣੀ ਕ੍ਰਿਪਾ ਕਰੇਇ ॥	ਭੈਰ ੩, ੭, ੧*: ੧	-	੧੧੨੯
ਹਰਿ ਜੀਉ ਅਪਣੀ ਕ੍ਰਿਪਾ ਕਰੇ ਤਾਂ ਵਰਤੈ ਸਭ ਲੋਇ ॥	ਮਲਾ ੧, ਵਾਰ ੧੧ ਸ, ੩, ੨ : ੨	-	੧੨੮੩
ਹਰਿ ਜੀਉ ਅੰਮ੍ਰਿਤ ਬਿਰਖੁ ਹੈ ਜਿਨ ਪੀਆ ਤੇ ਤ੍ਰਿਪਤਾਨੀ ॥	ਗੂਜ ੩, ਵਾਰ, ੧੪ : ੫	-	੫੧੪
ਹਰਿ ਜੀਉ ਅਵਗਣਿਆਰੇ ਨੋ ਗੁਣੁ ਕੀਜੈ ॥	ਮਾਰੂ ੩, ਸੋਲਾ ੫, ੧੨ : ੧	-	੧੦੩੮
ਹਰਿ ਜੀਉ ਆਗੈ ਕਰੀ ਅਰਦਾਸਿ ॥	ਆਸਾ ੧, ਅਸ ੭, ੯ : ੧	-	੪੧੫
ਹਰਿ ਜੀਉ ਆਪਣੀ ਕ੍ਰਿਪਾ ਕਰੇ ਤਾ ਲਾਗੈ ਨਾਮ ਪਿਆਰੁ ॥	ਸਿਰੀ ੩, ੫੩, ੫ : ੩	-	੩੪
ਹਰਿ ਜੀਉ ਆਪਿ ਦਇਆਲੁ ਹੋਇ ਜਨ ਨਾਨਕ ਹਰਿ ਮੇਲਾਇ ॥	ਮਾਰੂ ੪, ੩, ੪ : ੩	-	੯੯੬
ਹਰਿ ਜੀਉ ਆਪਿ ਵਸੈ ਮਨਿ ਆਇ ॥	ਆਸਾ ੩, ੫੧, ੪ : ੪	-	੩੬੫
ਹਰਿ ਜੀਉ ਆਪਿ ਵਸੈ ਮਨਿ ਆਇ ॥	ਬਸੰ ੩, ੫, ੨ : ੩	-	੧੧੭੩
ਹਰਿ ਜੀਉ ਆਪਿ ਵਸੈ ਮਨਿ ਆਏ ॥	ਬਿਲਾ ੩, ੫, ੨ : ੨	-	੭੯੮
ਹਰਿ ਜੀਉ ਆਪੇ ਬਖਸਿ ਮਿਲਾਇ ॥	ਸੋਰ ੩, ਅਸ ੨, ੧*: ੧	-	੬੩੮
ਹਰਿ ਜੀਉ ਆਪੇ ਲੈਹੁ ਮਿਲਾਇ ॥	ਬਸੰ ੩, ੧੫, ੧*: ੧	-	੧੧੭੬
ਹਰਿ ਜੀਉ ਇਉ ਪਿਰੁ ਰਾਵੈ ਨਾਰਿ ॥	ਸਿਰੀ ੧, ਅਸ ੨, ੧*: ੧	-	੫੪
ਹਰਿ ਜੀਉ ਸਚਾ ਊਚੋ ਊਚਾ ਹਉਮੈ ਮਾਰਿ ਮਿਲਾਵਣਿਆ ॥	ਮਾਝ ੩, ਅਸ ੨੩, ੧*: ੨	-	੧੨੩
ਹਰਿ ਜੀਉ ਸਚਾ ਸਚੀ ਬਾਣੀ ਸਬਦਿ ਮਿਲਾਵਾ ਹੋਇ ॥	ਸਿਰੀ ੩, ਅਸ ੧੮, ੧ : ੩	-	੬੪
ਹਰਿ ਜੀਉ ਸਚਾ ਸਚੁ ਹੈ ਸਚੀ ਗੁਰਬਾਣੀ ॥	ਗੂਜ ੩, ਵਾਰ, ੧੭ : ੧	-	੫੧੫
ਹਰਿ ਜੀਉ ਸਚਾ ਸਚੁ ਤੂ ਸਚੇ ਲੈਹਿ ਮਿਲਾਇ ॥	ਮਲਾ ੧, ਵਾਰ, ੭ : ੧	-	੧੨੮੧
ਹਰਿ ਜੀਉ ਸਤਸੰਗਤਿ ਮੇਲਾਇ ॥	ਭੈਰ ੩, ੧੨, ੧*: ੧	-	੧੧੩੦
ਹਰਿ ਜੀਉ ਸਦਾ ਤੇਰੀ ਸਰਣਾਈ ॥	ਪ੍ਰਭਾ ੩, ੪, ੧*: ੧	-	੧੩੩੩
ਹਰਿ ਜੀਉ ਸਦਾ ਧਿਆਇ ਤੂ ਗੁਰਮੁਖਿ ਏਕੰਕਾਰੁ ॥	ਸਿਰੀ ੩, ੪੨, ੧*: ੨	-	੩੦
ਹਰਿ ਜੀਉ ਸਫਲਿਓ ਬਿਰਖੁ ਹੈ ਅੰਮ੍ਰਿਤੁ ਜਿਨਿ ਪੀਤਾ ਤਿਸੁ ਤਿਖਾ ਲਹਾਵਣਿਆ ॥	ਮਾਝ ੩, ਅਸ ੧੦, ੧ : ੩	-	੧੧੪
ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥	ਸਿਰੀ ੧, ਅਸ ੩, ੫ : ੧	-	੫੫
ਹਰਿ ਜੀਉ ਸਬਦੇ ਜਾਪਦਾ ਭਾਈ ਪੂਰੈ ਭਾਗਿ ਮਿਲਾਇ ॥	ਸੋਰ ੩, ਅਸ ੩, ੧ : ੧	-	੬੩੯
ਹਰਿ ਜੀਉ ਸਭ ਮਹਿ ਰਹਿਆ ਸਮਾਈ ॥	ਮਾਰੂ ੩, ਸੋਲਾ ੨੨, ੧੫ : ੧	-	੧੦੬੬
ਹਰਿ ਜੀਉ ਸਾਚਾ ਸਾਚੀ ਨਾਈ ॥	ਮਾਝ ੩, ਅਸ ੨੩, ੨ : ੧	-	੧੨੩
ਹਰਿ ਜੀਉ ਸਾਚਾ ਸਾਚੀ ਬਾਣੀ ਸਬਦਿ ਮਿਲਾਵਾ ਹੋਈ ॥	ਸਿਰੀ ੩, ੪੮, ੧ : ੩	-	੩੨
ਹਰਿ ਜੀਉ ਸਾਚੀ ਨਦਰਿ ਤੁਮਾਰੀ ॥	ਸੋਰ ੩, ੩, ੧*: ੧	-	੬੦੦
ਹਰਿ ਜੀਉ ਸੇਵਿਹੁ ਅਗਮ ਅਪਾਰਾ ॥	ਮਾਰੂ ੩, ਸੋਲਾ ੧੨, ੧ : ੧	-	੧੦੫੫
ਹਰਿ ਜੀਉ ਸੇਵੀਐ ਅੰਤਰਜਾਮੀ ॥	ਬਿਲਾ ੩, ਅਸ ੧, ੪ : ੧	-	੮੩੨
ਹਰਿ ਜੀਉ ਸੋਈ ਕਰਹਿ ਜਿ ਭਗਤ ਤੇਰੇ ਜਾਚਹਿ ਏਹੁ ਤੇਰਾ ਬਿਰਦੁ ॥	ਆਸਾ ੫, ੧੪੦, ੪ : ੧	-	੪੦੬
ਹਰਿ ਜੀਉ ਹਿਰਦੈ ਰਖਹੁ ਉਰ ਧਾਰੇ ॥	ਮਾਰੂ ੩, ਸੋਲਾ ੨੧, ੮ : ੨	-	੧੦੬੫
ਹਰਿ ਜੀਉ ਕਾ ਮਹਲੁ ਪਾਇਆ ਸਚੁ ਲਾਇ ਧਿਆਨਾ ॥	ਮਾਰੂ ੩, ਵਾਰ, ੮ : ੪	-	੧੦੮੯
ਹਰਿ ਜੀਉ ਕੀ ਹੈ ਸਭ ਸਿਰਕਾਰਾ ॥	ਮਾਰੂ ੩, ਸੋਲਾ ੧੧, ੮ : ੧	-	੧੦੫੪
ਹਰਿ ਜੀਉ ਕੇ ਦਰਸਨ ਕਉ ਕੁਰਬਾਨੀ ॥	ਸਾਰ ੫, ੩੧, ੧*: ੧	-	੧੨੧੦
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਜਨ ਨਾਨਕ ਹਰਿ ਧਨੁ ਪਲੈ ਜੀਉ ॥	ਮਾਝ ੪, ੧, ੪ : ੩	-	੯੪
ਹਰਿ ਜੀਉ ਕ੍ਰਿਪਾ ਕਰਹੁ ਗੁਰੁ ਮੇਲਹੁ ਤਾ ਹਰਿ ਨਾਮਿ ਸਮਾਣਾ ॥	ਸੋਰ ੪, ੯, ੨ : ੨	-	੬੦੭
ਹਰਿ ਜੀਉ ਕ੍ਰਿਪਾ ਕਰਹੁ ਤੁਮ ਪਿਆਰੇ ॥	ਸੋਰ ੩, ੧੧, ੧*: ੧	-	੬੦੩
ਹਰਿ ਜੀਉ ਕ੍ਰਿਪਾ ਕਰਹੁ ਮੇਰੇ ਪਿਆਰੇ ॥	ਭੈਰ ੩, ਅਸ ੨, ੧*: ੧	-	੧੧੫੫
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥	ਧਨਾ ੪, ਛੰਤ ੧, ੧ : ੧	-	੬੯੦
ਹਰਿ ਜੀਉ ਕ੍ਰਿਪਾ ਕਰੇ ਤਾ ਨਾਮੁ ਧਿਆਈਐ ਜੀਉ ॥	ਧਨਾ ੪, ਛੰਤ ੧, ੧ : ੬	-	੬੯੦
ਹਰਿ ਜੀਉ ਕ੍ਰਿਪਾ ਕਰੈ ਲਿਵ ਲਾਵੈ ਲਾਹਾ ਹਰਿ ਹਰਿ ਨਾਮੁ ਲੀਓ ॥	ਆਸਾ ਕਬ, ੧੫, ੪ : ੧	-	੪੭੯

ਹਰਿ ਦਾਸਨ ਕੋ ਦਾਸੁ ਸੁਖੁ ਪਾਏ ॥	ਗਉ ੩, ਅਸ ੮, ੩ : ੧	-	੨੩੩
ਹਰਿ ਦਾਸਨ ਦਾਸ ਦਾਸ ਹਮ ਕਰੀਅਹੁ ਜਨ ਨਾਨਕ ਦਾਸ ਦਾਸੰਨਾ ॥	ਬਿਲਾ ੪, ੧, ੪ : ੨	-	੭੯੯
ਹਰਿ ਦਾਸਾ ਕਾ ਦਾਸੁ ਹੋਇ ਪਰਮ ਪਦਾਰਥੁ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੪	-	੮੫੪
ਹਰਿ ਦਾਤੜੇ ਮੇਲਿ ਗੁਰੂ ਮੁਖਿ ਗੁਰਮੁਖਿ ਮੇਲਸਾ ॥	ਆਸਾ ੪, ਛੰਤ ੨੧, ੬ : ੩	-	੪੫੨
ਹਰਿ ਦਾਤਾ ਸਭੁ ਜਗਤੁ ਭਿਖਾਰੀਆ ਮੰਗਤ ਜਨ ਜੰਤਾ ॥	ਸੋਰ ੪, ਵਾਰ, ੨੦ : ੩	-	੬੫੦
ਹਰਿ ਦਾਤਾ ਜੀਅ ਜੰਤ ਭੇਖਾਰੀ ਜਨੁ ਬਾਂਛੈ ਜਾਚੰਗਨਾ ॥	ਮਾਰੂ ੫, ਸੋਲਾ ੯, ੧ : ੩	-	੧੦੮੦
ਹਰਿ ਦਾਤੈ ਹਰਿ ਨਾਮੁ ਜਪਾਇਆ ਨਾਨਕੁ ਪੈਨਾਇਆ ॥	ਸਿਰੀ ੪, ਵਾਰ, ੨੧ : ੫	-	੯੧
ਹਰਿ ਦਾਤੈ ਦਾਤਾਰਿ ਹਥੁ ਕਢਿਆ ਮੀਹੁ ਵੁਠਾ ਸੈਸਾਰੇ ॥	ਕਾਨ ੪, ਵਾਰ ੧੪ ਸ, ੪, ੨ : ੩	-	੧੩੧੮
ਹਰਿ ਦਾਨੋ ਹਰਿ ਦਾਨੁ ਦੇਵੈ ਹਰਿ ਪੁਰਖੁ ਨਿਰੰਜਨੁ ਸੋਈ ਰਾਮ ॥	ਵਡ ੪, ਛੰਤ ੧, ੪ : ੨	-	੫੭੨
ਹਰਿ ਦਿਸਹਿ ਹਾਜਰੁ ਜਾਹਰਾ ॥	ਸਿਰੀ ੫, ਅਸ ੨੯, ੨੦ : ੨	-	੭੪
ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥	ਬਿਲਾ ੫, ੫੦, ੪ : ੨	-	੮੧੩
ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ ॥	ਗਉ ੫, ੧੪੬, ੧*: ੧	-	੧੯੫
ਹਰਿ ਦਿਨੁ ਰੈਨਿ ਕੀਰਤਨੁ ਗਾਈਐ ॥	ਸੋਰ ੫, ੫੯, ੩ : ੩	-	੬੨੩
ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥	ਬਸੰ ੪, ੪, ੧ : ੨	-	੧੧੭੮
ਹਰਿ ਦੀਨ ਦਇਆਲਿ ਅਨੁਗ੍ਰਹੁ ਕੀਆ ਹਰਿ ਗੁਰ ਸਬਦੀ ਚਖਿ ਡੀਠਾ ॥	ਗਉ ੪, ੬੧, ੧ : ੨	-	੧੭੧
ਹਰਿ ਦੀਨਾ ਦੀਨ ਦਇਆਲ ਪ੍ਰਭੁ ਸਤਸੰਗਤਿ ਮੇਲਹੁ ਸੰਙੁ ॥	ਸੂਹੀ ੪, ੩, ੪ : ੧	-	੭੩੨
ਹਰਿ ਦੁਆਰੈ ਖਰੀਆ ॥	ਸੂਹੀ ੫, ੪੪, ੨ : ੪	-	੭੪੬
ਹਰਿ ਦੂਜੜੀ ਲਾਵ ਸਤਿਗੁਰੁ ਪੁਰਖੁ ਮਿਲਾਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੨ : ੧	-	੭੭੪
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥	ਕਾਨ ੪, ਵਾਰ ੫ ਸ, ੪, ੧ : ੩	-	੧੩੧੪
ਹਰਿ ਦੇਹੁ ਬਿਮਲ ਮਤਿ ਗੁਰ ਸਾਧ ਪਗ ਸੇਵਹ ਹਮ ਹਰਿ ਮੀਠ ਲਗਾਇਥਾ ॥	ਜੈਤ ੪, ੪, ੪ : ੧	-	੬੯੭
ਹਰਿ ਦੇਖਿ ਦਰਸਨੁ ਇਛ ਪੁੰਨੀ ਕੁਲ ਸੰਬੂਹਾ ਸਭਿ ਤਰੇ ॥	ਆਸਾ ੫, ਛੰਤ ੯, ੪ : ੫	-	੪੫੯
ਹਰਿ ਦੇਖੇ ਜੀਵਤ ਹੈ ਨਾਨਕੁ ਇਕ ਨਿਮਖ ਪਲੋ ਮੁਖਿ ਲਾਗੀ ॥	ਮਲਾ ੪, ੯, ੨ : ੨	-	੧੨੬੬
ਹਰਿ ਦੇਵਹੁ ਦਾਨੁ ਦਇਆਲ ਹੋਇ ਵਿਚਿ ਪਾਥਰ ਕ੍ਰਿਮ ਜੰਤਾ ॥	ਸੋਰ ੪, ਵਾਰ, ੨੦ : ੪	-	੬੫੦
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥	ਕਾਨ ੪, ਵਾਰ ੬ ਸ, ੪, ੧ : ੬	-	੧੩੧੫
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥	ਕਾਨ ੪, ਵਾਰ, ੭ : ੪	-	੧੩੧੫
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥	ਮਾਰੂ ੪, ਸੋਲਾ ੨, ੬ : ੨	-	੧੦੭੦
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥	ਸੂਹੀ ੪, ੧੦, ੪ : ੨	-	੭੩੪
ਹਰਿ ਧਨ ਕੇ ਭਰਿ ਲੇਹੁ ਭੰਡਾਰ ॥	ਗਉ ੫, ਸੁਖ ੨੪, ੧ : ੯	-	੨੯੫
ਹਰਿ ਧਨ ਕੋ ਵਾਪਾਰੀ ਪੂਰਾ ॥	ਗਉ ੫, ੧੪੩, ੧*: ੧	-	੧੯੪
ਹਰਿ ਧਨ ਤੇ ਮੈ ਨਵ ਨਿਧਿ ਪਾਈ ਹਾਥਿ ਚਰਿਓ ਹਰਿ ਥੋਕਾ ॥	ਗੂਜ ੫, ੩, ੩ : ੨	-	੪੯੬
ਹਰਿ ਧਨ ਮੇਰੀ ਚਿੰਤ ਵਿਸਾਰੀ ਹਰਿ ਧਨਿ ਲਾਹਿਆ ਧੋਖਾ ॥	ਗੂਜ ੫, ੩, ੩ : ੧	-	੪੯੬
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥	ਸੂਹੀ ੪, ੧੦, ੩ : ੨	-	੭੩੪
ਹਰਿ ਧਨੁ ਇਸਨਾਨੁ ਹਰਿ ਧਨੁ ਗਿਆਨੁ ਹਰਿ ਸੰਗਿ ਲਾਇ ਧਿਆਨਾ ॥	ਗੂਜ ੫, ੩, ੨ : ੧	-	੪੯੫
ਹਰਿ ਧਨੁ ਸੰਚਹੁ ਰੇ ਜਨ ਭਾਈ ॥	ਮਾਰੂ ੧, ਸੋਲਾ ੧੯, ੧ : ੧	-	੧੦੩੯
ਹਰਿ ਧਨੁ ਸੰਚਨੁ ਹਰਿ ਨਾਮੁ ਭੋਜਨੁ ਇਹੁ ਨਾਨਕ ਕੀਨੋ ਚੋਲ੍ਹਾ ॥	ਧਨਾ ੫, ੮, ੪ : ੨	-	੬੭੨
ਹਰਿ ਧਨੁ ਸੰਚੀਐ ਭਾਈ ॥	ਸੂਹੀ ੪, ੧੦, ੧*: ੧	-	੭੩੪
ਹਰਿ ਧਨੁ ਸਚੀ ਰਾਸਿ ਹੈ ਕਿਨੈ ਵਿਰਲੈ ਜਾਤਾ ॥	ਗਉ ੫, ਵਾਰ, ੬ : ੧	-	੩੧੯
ਹਰਿ ਧਨੁ ਖਟਿਓ ਜਾ ਕਾ ਨਾਹਿ ਸੁਮਾਰੁ ॥	ਗਉ ੫, ੯੬, ੪ : ੨	-	੧੮੫
ਹਰਿ ਧਨੁ ਖਾਟਿ ਕੀਏ ਭੰਡਾਰ ॥	ਗੋਂਡ ੫, ੧੬, ੪ : ੧	-	੮੬੭
ਹਰਿ ਧਨੁ ਖਾਟਿ ਚਲੈ ਜਨੁ ਸੋਇ ॥	ਗਉ ੫, ਸੁਖ ੨੪, ੫ : ੯	-	੨੯੫
ਹਰਿ ਧਨੁ ਚਲਤੇ ਹਰਿ ਧਨੁ ਬੈਸੇ ਹਰਿ ਧਨੁ ਜਾਗਤ ਸੂਤਾ ॥	ਗੂਜ ੫, ੩, ੧*: ੨	-	੪੯੫
ਹਰਿ ਧਨੁ ਜਨ ਕਉ ਆਪਿ ਪ੍ਰਭਿ ਦੀਨਾ ॥	ਗਉ ੫, ਸੁਖ ੨, ੭ : ੨	-	੨੬੫
ਹਰਿ ਧਨੁ ਜਾ ਕੈ ਗ੍ਰਿਹਿ ਵਸੈ ॥	ਗਉ ੫, ੧੪੭*, ੪ : ੧	-	੨੧੨
ਹਰਿ ਧਨੁ ਜਾਪ ਹਰਿ ਧਨੁ ਤਾਪ ਹਰਿ ਧਨੁ ਭੋਜਨੁ ਭਾਇਆ ॥	ਗੂਜ ੫, ੩, ੧ : ੧	-	੪੯੫

ਹਰਿ ਧਨੁ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਉ ॥	ਮਾਝ ੫, ਅਸ ੩੮, ੩ : ੩	-	੧੩੨
ਹਰਿ ਧਨੁ ਤੁਲਹਾ ਹਰਿ ਧਨੁ ਬੇੜੀ ਹਰਿ ਹਰਿ ਤਾਰਿ ਪਰਾਨਾ ॥	ਗੂਜ ੫, ੩, ੨ : ੨	-	੪੯੫
ਹਰਿ ਧਨੁ ਨਾਮੁ ਅਮੋਲਕੁ ਦੇਵੈ ਹਰਿ ਜਸੁ ਦਰਗਹ ਪਿਆਰਾ ਹੇ ॥	ਮਾਰੂ ੧, ਸੋਲਾ ੯, ੧੬ : ੩	-	੧੦੨੯
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥	ਸੂਹੀ ੪, ੧੦, ੪ : ੧	-	੭੩੪
ਹਰਿ ਧਨੁ ਪਾਇਆ ਸੋਹਾਗਣੀ ਡੋਲਤ ਨਾਹੀ ਚੀਤ ॥	ਰਾਮ ੫, ਰੁਤੀ ੭, ੧ ਸ: ੧	-	੯੨੯
ਹਰਿ ਧਨੁ ਬਨਜਹੁ ਹਰਿ ਧਨੁ ਸੰਚਹੁ ਜਿਸੁ ਲਾਗਤ ਹੈ ਨਹੀ ਚੋਰ ॥	ਮਲਾ ੪, ੮, ੧ : ੧	-	੧੨੬੫
ਹਰਿ ਧਨੁ ਰਤਨ ਜਵੇਹਰੀ ਸੋ ਗੁਰਿ ਹਰਿ ਧਨੁ ਹਰਿ ਪਾਸਹੁ ਦੇਵਾਇਆ ॥	ਬਿਲਾ ੪, ਵਾਰ, ੯ : ੧	-	੮੫੩
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥	ਸੂਹੀ ੪, ੧੦, ੩ : ੧	-	੭੩੪
ਹਰਿ ਧਨੁ ਰਾਸਿ ਸਚੁ ਵਾਪਾਰਾ ਜੀਉ ॥	ਗਉ ੫, ੧੬੮*, ੪ : ੩	-	੨੧੭
ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥	ਰਾਮ ੫, ੩੧, ੧ : ੨	-	੮੯੨
ਹਰਿ ਧਨੁ ਰਾਖਹੁ ਹਰਿ ਧਨੁ ਸੰਚਹੁ ਹਰਿ ਚਲਦਿਆ ਨਾਲਿ ਸਖਾਈ ਜੀਉ ॥	ਮਾਰੂ ੪, ੮, ੧ : ੩	-	੯੯੮
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾਂ ਲੇਹੁ ਉਬਾਰੇ ਰਾਮ ॥	ਵਡ ੪, ਛੰਤ ੪, ੪ : ੧	-	੫੭੫
ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥	ਵਡ ੪, ਛੰਤ ੪, ੪ : ੬	-	੫੭੫
ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ ॥	ਰਾਮ ਸੁੰਦ, ਸਦ, ੨ : ੬	-	੯੨੩
ਹਰਿ ਧਾਰਿ ਕ੍ਰਿਪਾ ਜਗਜੀਵਨਾ ਗੁਰ ਸਤਿਗੁਰ ਕੀ ਸਰਣਾਇ ॥	ਮਾਰੂ ੪, ੩, ੪ : ੨	-	੯੯੬
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥	ਰਾਮ ੩, ਅਨੰ, ੧੭ : ੨	-	੯੧੯
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥	ਆਸਾ ੪, ਸੋਪੁ ੧, ੩ : ੧	-	੧੧
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥	ਆਸਾ ੪, ਸੋਦ ੨, ੩ : ੧	-	੩੪੮
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥	ਆਸਾ ੪, ਸੋਪੁ ੧, ੧ : ੪	-	੧੦
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥	ਆਸਾ ੪, ਸੋਦ ੨, ੧ : ੪	-	੩੪੮
ਹਰਿ ਧਿਆਵਹੁ ਸਾਸਿ ਗਿਰਾਸਿ ॥	ਸਿਰੀ ੪, ਵਣ ੧, ੬ : ੧	-	੮੨
ਹਰਿ ਧਿਆਵਹੁ ਹਰਿ ਪ੍ਰਭੁ ਸਤਿ ॥	ਸਿਰੀ ੪, ਵਣ ੧, ੫ : ੧	-	੮੨
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥	ਬਿਲਾ ੪, ਵਾਰ, ੧ : ੪	-	੮੪੯
ਹਰਿ ਧਿਆਵੈ ਹਰਿ ਉਚਰੈ ਵਣਜਾਰਿਆ ਮਿਤ੍ਰਾ ਹਰਿ ਹਰਿ ਨਾਮੁ ਸਮਾਰਿ ॥	ਸਿਰੀ ੪, ਪਹ ੩, ੧ : ੨	-	੭੬
ਹਰਿ ਧੂੜਿ ਦੇਵਹੁ ਮੈ ਪੂਰੇ ਗੁਰ ਕੀ ਹਮ ਪਾਪੀ ਮੁਕਤੁ ਕਰਾਇਆ ਰਾਮ ॥	ਸੂਹੀ ੩, ਛੰਤ ੭, ੪ : ੨	-	੭੭੨
ਹਰਿ ਧੂੜੀ ਨਾਈਐ ਪ੍ਰਭੂ ਧਿਆਈਐ ਬਾਹੁੜਿ ਜੋਨਿ ਨ ਆਈਐ ॥	ਸੂਹੀ ੫, ਛੰਤ ੫, ੨ : ੩	-	੭੮੦
ਹਰਿ ਧੂੜੀ ਨ੍ਹਾਈਐ ਮੈਲੁ ਗਵਾਈਐ ਜਨਮ ਮਰਣ ਦੁਖ ਲਾਥੇ ॥	ਆਸਾ ੫, ਛੰਤ ੨, ੪ : ੩	-	੪੫੩
ਹਰਿ ਨ ਸੇਵਹਿ ਤੇ ਹਰਿ ਤੇ ਦੂਰਿ ॥	ਬਸੰ ੩, ੩, ੨ : ੧	-	੧੧੭੨
ਹਰਿ ਨ ਚੇਤਹਿ ਮੂੜੇ ਮੁਕਤਿ ਜਾਹਿ ॥	ਬਸੰ ੧, ਅਸ ੫, ੬ : ੨	-	੧੧੮੯
ਹਰਿ ਨ ਚੇਤੈ ਸਦਾ ਦੁਖੁ ਪਾਏ ਬਿਨੁ ਹਰਿ ਚੇਤੇ ਦੁਖੁ ਪਾਇਦਾ ॥	ਮਾਰੂ ੩, ਸੋਲਾ ੨੧, ੧੨ : ੩	-	੧੦੬੫
ਹਰਿ ਨਦਰਿ ਕਰੇ ਸੋਈ ਜਨੁ ਪਾਏ ਗੁਰਮੁਖਿ ਵਿਰਲੈ ਜਾਣੀ ॥	ਸਾਰ ੩, ਅਸ ੩, ੧*: ੨	-	੧੨੩੪
ਹਰਿ ਨ ਬੂਝੈ ਤਿਨਿ ਆਪਿ ਭੁਲਾਇਆਂ ॥	ਭੈਰ ੩, ਅਸ ੧, ੬ : ੨	-	੧੧੫੪
ਹਰਿ ਨ ਮਿਲੇ ਜਗਜੀਵਨ ਗੁਸਾਈ ॥	ਆਸਾ ਕਬ, ੩੦, ੧ : ੨	-	੪੮੩
ਹਰਿ ਨਾਹ ਨ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ ॥	ਮਾਝ ੫, ਬਾਰਾ, ੧ : ੫	-	੧੩੩
ਹਰਿ ਨਾਨਕ ਇਹੁ ਮਨੁ ਲਾਇ ॥	ਬਿਲਾ ੫, ਅਸ ੨, ੮ : ੬	-	੮੩੮
ਹਰਿ ਨਾਨਕ ਸਰਨਿ ਦੁਆਰਿ ॥	ਬਿਲਾ ੫, ਅਸ ੨, ੧੦ : ੮	-	੮੩੮
ਹਰਿ ਨਾਨਕ ਸਾਚੁ ਵਖਾਨਾ ॥	ਸੋਰ ੫, ੭੭, ੨ : ੪	-	੬੨੮
ਹਰਿ ਨਾਨਕ ਕਦੇ ਨ ਵਿਸਰਉ ਏਹੁ ਜੀਉ ਪਿੰਡੁ ਤੇਰਾ ਸਾਸੁ ॥	ਸਿਰੀ ੫, ੯੯, ੪ : ੪	-	੫੨
ਹਰਿ ਨਾਨਕ ਬਿਸਰੁ ਨ ਕਾਹੂ ਬੇਰੇ ॥	ਬਿਲਾ ੫, ੧੯, ੨ : ੨	-	੮੦੬
ਹਰਿ ਨਾਨਕ ਬੇਧੇ ਚਰਨ ਕਮਲ ਕਿਛੁ ਆਨ ਨ ਮੀਠਾ ॥	ਆਸਾ ੫, ਛੰਤ ੩, ੧ : ੬	-	੪੫੪
ਹਰਿ ਨਾਨਕੁ ਮੰਗੈ ਜੋੜਿ ਕਰ ਪ੍ਰਭੁ ਦੇਵੈ ਤੁਠਾ ॥	ਗਉ ੫, ਵਾਰ, ੧੩ : ੫	-	੩੨੧
ਹਰਿ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹ ਬਿਆਪਣਹ ॥	ਗਾਥਾ ੫, ੯ : ੨	-	੧੩੬੦
ਹਰਿ ਨਾਮ ਬਿਨਾ ਜਗਤੁ ਹੈ ਨਿਰਧਨੁ ਬਿਨੁ ਨਾਵੈ ਤ੍ਰਿਪਤਿ ਨਾਹੀ ॥	ਮਾਰੂ ੩, ਵਾਰ, ੧੬ : ੧	-	੧੦੯੧
ਹਰਿ ਨਾਮ ਬਿਨਾ ਮੈ ਅਵਰੁ ਨ ਕੋਇ ॥	ਗਉ ੩, ਅਸ ੮, ੫ : ੩	-	੨੩੩
ਹਰਿ ਨਾਮ ਭਗਤਿ ਸਿਉ ਲਾਗਾ ਰੰਗੁ ॥	ਭੈਰ ੫, ੫੩, ੪ : ੩	-	੧੧੫੧

ਹਰਿ ਨਾਮੁ ਕਦੇ ਨ ਚੇਤਈ ਜਮਕਾਲੁ ਸਿਰਿ ਮਾਰੀ ॥	ਸਾਰ ੪, ਵਾਰ, ੨੭ : ੨ -	੧੨੪੭
ਹਰਿ ਨਾਮੁ ਕਦੇ ਨ ਚੇਤਿਓ ਫਿਰਿ ਆਵਣ ਜਾਣਾ ਹੋਇ ॥	ਰਾਮ ੩, ਵਾਰ ੩ ਸ, ੩, ੨ : ੪ -	੯੪੮
ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥	ਮਲਾ ੩, ਅਸ ੨, ੭ : ੨ -	੧੨੭੭
ਹਰਿ ਨਾਮੁ ਚੇਤਾ ਅਵਰੁ ਨ ਪੂਜਾ ॥	ਮਾਰੂ ੩, ਸੋਲਾ ੫, ੭ : ੧ -	੧੦੪੮
ਹਰਿ ਨਾਮੁ ਚੇਤਿ ਫਿਰਿ ਪਵਹਿ ਨ ਜੂਨੀ ॥	ਰਾਮ ੧, ਓਅੰ, ੨੦ : ੭ -	੯੩੨
ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ ਕੇ ਗੁਣ ਹਉ ਕਿਆ ਕਹਉ ॥	ਸਵ ੩, ਭਿਖਾ ੨੦ : ੫ -	੧੩੯੬
ਹਰਿ ਨਾਮੁ ਜਪਤ ਸੋਹੰਤ ਪ੍ਰਾਣੀ ਤਾ ਕੀ ਮਹਿਮਾ ਕਿਤ ਗਨਾ ॥	ਬਿਹਾ ੫, ੬, ੪ : ੩ -	੫੪੬
ਹਰਿ ਨਾਮੁ ਜਪਤ ਕਛੁ ਨਾਹਿ ਬਿਓਗੁ ॥	ਗਉ ੫, ਸੁਖ ੨, ੬ : ੮ -	੨੬੫
ਹਰਿ ਨਾਮੁ ਜਪਤ ਕਬ ਪਰੈ ਨ ਭੰਗੁ ॥	ਗਉ ੫, ਸੁਖ ੨, ੬ : ੪ -	੨੬੪
ਹਰਿ ਨਾਮੁ ਜਪਤ ਕਿਲਬਿਖ ਸਭਿ ਲਾਥੇ ॥	ਪ੍ਰਭਾ ੫, ੮, ੩ : ੪ -	੧੩੪੦
ਹਰਿ ਨਾਮੁ ਜਪੈ ਆਪਿ ਉਧਰੈ ਓਸੁ ਪਿਛੈ ਡੁਬਦੇ ਭੀ ਤਰਣਾ ॥	ਰਾਮ ੩, ਵਾਰ ੧੩ ਸ, ੩, ੧ : ੭ -	੯੫੩
ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥	ਧਨਾ ੩, ੨, ੩ : ੪ -	੬੬੪
ਹਰਿ ਨਾਮੁ ਜਿਨਿ ਲਏ ॥	ਆਸਾ ੫, ੧੬੩, ੧ : ੪ -	੪੧੧
ਹਰਿ ਨਾਮੁ ਤਾਣੁ ਹਰਿ ਨਾਮੁ ਦੀਬਾਣੁ ਹਰਿ ਨਾਮੋ ਰਖ ਕਰਾਵੈ ॥	ਗਉ ੪, ਵਾਰ ੮ ਸ, ੪, ੧ : ੩ -	੩੦੩
ਹਰਿ ਨਾਮੁ ਤਿਨੀ ਆਰਾਧਿਆ ਜਿਨ ਮਸਤਕਿ ਲਿਖਿਆ ਧੁਰਿ ਪਾਇ ॥	ਕਾਨ ੪, ਵਾਰ ੯ ਸ, ੪, ੧ : ੩ -	੧੩੧੬
ਹਰਿ ਨਾਮੁ ਦਇਆ ਕਰਿ ਪਾਇਆ ਮੇਰੇ ਗੋਵਿੰਦਾ ਜਨ ਨਾਨਕੁ ਸਰਣਿ ਤੁਮਾਰੀ ਜੀਉ ॥	ਗਉ ੪, ੬੭, ੪ : ੪ -	੧੭੪
ਹਰਿ ਨਾਮੁ ਦੀਓ ਮਸਤਕਿ ਵਡਭਾਗੇ ॥	ਬਸੰ ੩, ੨, ੨ : ੪ -	੧੧੭੨
ਹਰਿ ਨਾਮੁ ਦੀਆ ਗੁਰਿ ਪਰਉਪਕਾਰੀ ਧਨੁ ਧੰਨੁ ਗੁਰੂ ਕਾ ਪਿਤਾ ਮਾਤਾ ॥	ਵਡ ੪, ਵਾਰ, ੧੬ : ੪ -	੫੯੨
ਹਰਿ ਨਾਮੁ ਦ੍ਰਿੜਾਵਹਿ ਹਰਿ ਨਾਮੁ ਸੁਣਾਵਹਿ ਹਰਿ ਨਾਮੇ ਜਗੁ ਨਿਸਤਾਰਿਆ ॥	ਗਉ ੪, ਵਾਰ ੨੦ ਸ, ੪, ੨ : ੩ -	੩੧੧
ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥	ਧਨਾ ੩, ੨, ੧ : ੧ -	੬੬੪
ਹਰਿ ਨਾਮੁ ਧਿਆਇਆ ਦੂਖੁ ਸਗਲ ਮਿਟਾਈ ॥	ਗਉ ੩, ਅਸ ੮, ੬ : ੨ -	੨੩੩
ਹਰਿ ਨਾਮੁ ਧਿਆਈਐ ਸਬਦਿ ਰਸੁ ਪਾਈਐ ਵਡਭਾਗਿ ਜਪੀਐ ਹਰਿ ਜਸੋ ॥	ਤੁਖਾ ੧, ਛੰਤ ੬, ੪ : ੬ -	੧੧੧੩
ਹਰਿ ਨਾਮੁ ਧਿਆਈ ਹਰਿ ਉਚਰਾ ਹਰਿ ਲਾਹਾ ਲੈਣੀ ॥	ਸੋਰ ੪, ਵਾਰ, ੨੪ : ੨ -	੬੫੨
ਹਰਿ ਨਾਮੁ ਧਿਆਏ ਤਾ ਸੁਖੁ ਪਾਏ ਪੇਈਅੜੈ ਦਿਨ ਚਾਰੇ ॥	ਧਨਾ ੧, ਛੰਤ ੩, ੨ : ੩ -	੬੮੯
ਹਰਿ ਨਾਮੁ ਧਿਆਏ ਭਗਤੁ ਜਨੁ ਸੋਈ ॥	ਰਾਮ ੩, ੧, ੬ : ੩ -	੮੮੦
ਹਰਿ ਨਾਮੁ ਧਿਆਏ ਮੰਨਿ ਵਸਾਏ ਬੂਝੈ ਗੁਰ ਬੀਚਾਰਾ ॥	ਵਡ ੩, ਛੰਤ ੨, ੨ : ੪ -	੫੬੮
ਹਰਿ ਨਾਮੁ ਧਿਆਵਹਿ ਦਿਨਸੁ ਰਾਤਿ ਹਰਿ ਨਾਮਿ ਸਮਾਵੈ ॥	ਮਾਰੂ ੩, ਵਾਰ, ੧੪ : ੫ -	੧੦੯੧
ਹਰਿ ਨਾਮੁ ਧਿਆਵਹਿ ਰੰਗ ਸਿਉ ਹਰਿ ਨਾਮਿ ਰਹੇ ਲਿਵ ਲਾਇ ॥	ਗੂਜ ੩, ਵਾਰ ੫ ਸ, ੩, ੧ : ੬ -	੫੧੦
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥	ਆਸਾ ੧, ਪਟੀ, ੩੪ : ੨ -	੪੩੪
ਹਰਿ ਨਾਮੁ ਧਿਆਵਹੁ ਮੇਰੇ ਗੁਰਸਿਖਹੁ ਹਰਿ ਊਤਮੁ ਹਰਿ ਨਾਮੁ ਅਮੋਲੁ ॥	ਕਾਨ ੪, ਵਾਰ, ੧੨ : ੨ -	੧੩੧੭
ਹਰਿ ਨਾਮੁ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤਿ ਛਡਾਇ ॥	ਗੂਜ ੩, ਵਾਰ ੧੦ ਸ, ੩, ੨ : ੭ -	੫੧੨
ਹਰਿ ਨਾਮੁ ਨ ਸਿਮਰਹਿ ਸਾਧਸੰਗਿ ਤੈ ਤਨਿ ਉਡੈ ਖੇਹ ॥	ਬਿਹਾ ੪, ਵਾਰ ੧੪ ਸ, ੫, ੧ : ੧ -	੫੫੩
ਹਰਿ ਨਾਮੁ ਨ ਚੇਤਹਿ ਅੰਤਿ ਦੁਖੁ ਰੋਇ ॥	ਸਲੋ ੩, ੪੩ : ੬ -	੧੪੧੮
ਹਰਿ ਨਾਮੁ ਨ ਚੇਤੈ ਬਹੁ ਕਰਮ ਕਮਾਏ ॥	ਸਿਰੀ ੪, ਵਾਰ ੧੪ ਸ, ੩, ੩ : ੭ -	੮੮
ਹਰਿ ਨਾਮੁ ਨ ਜਪਹਿ ਕਰਤ ਬਿਪਰੀਤਿ ॥	ਗਉ ੫, ਥਿਤੀ, ੯ : ੨ -	੨੯੮
ਹਰਿ ਨਾਮੁ ਨ ਪਾਇਆ ਜਨਮੁ ਬਿਰਥਾ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥	ਗੂਜ ੩, ਵਾਰ ੧ ਸ, ੩, ੨ : ੪ -	੫੦੯
ਹਰਿ ਨਾਮੁ ਨ ਭਾਇਆ ਬਿਰਥਾ ਜਨਮੁ ਗਵਾਇਆ ਨਾਨਕ ਜਮੁ ਮਾਰਿ ਕਰੇ ਖੁਆਰ ॥	ਬਿਲਾ ੪, ਵਾਰ ੭ ਸ, ੩, ੩ : ੮ -	੮੫੨
ਹਰਿ ਨਾਮੁ ਨਿਧਾਨੁ ਨਾਨਕ ਜਨ ਪਾਇਆ ਸਗਲੀ ਇਛ ਪੁਜਾਈ ॥	ਸੋਰ ੫, ੩੬, ੨ : ੨ -	੬੧੮
ਹਰਿ ਨਾਮੁ ਨਿਰੰਜਨੁ ਮੰਨਿ ਵਸਾਇਆ ॥	ਆਸਾ ੩, ਅਸ ੨੪, ੧ : ੨ -	੪੨੩
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥	ਆਸਾ ੪, ਛੰਤ ੧੦, ੨ : ੧ -	੪੪੪
ਹਰਿ ਨਾਮੁ ਪਦਾਰਥੁ ਕਲਿਜੁਗਿ ਊਤਮੁ ਹਰਿ ਜਪੀਐ ਸਤਿਗੁਰ ਭਾਇ ਜੀਉ ॥	ਆਸਾ ੪, ਛੰਤ ੧੦, ੨ : ੬ -	੪੪੪
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ ॥	ਆਸਾ ੫, ੯੩, ੨ : ੨ -	੩੯੪

ਹਰਿ ਨਾਮੁ ਪਿਆਰੇ ਸਬਦਿ ਨਿਸਤਾਰੇ ਅਗਿਆਨੁ ਅਧੇਰੁ ਗਵਾਇਆ ॥	ਸੂਹੀ ੪, ਛੰਤ ੩, ੩ : ੩	-	੭੭੫
ਹਰਿ ਨਾਮੁ ਪਿਤਾ ਹਰਿ ਨਾਮੋ ਮਾਤਾ ਹਰਿ ਨਾਮੁ ਸਖਾਈ ਮਿਤ੍ਰੁ ਹਮਾਰਾ ॥	ਵਡ ੪, ਵਾਰ, ੧੫ : ੨	-	੫੯੨
ਹਰਿ ਨਾਮੁ ਬਿਸਾਰਿਆ ਬਹੁ ਕਰਮ ਦ੍ਰਿੜਾਏ ॥	ਗਉ ੩, ਅਸ ੪, ੩ : ੨	-	੨੩੧
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ ਭਵ ਸਾਗਰ ਪਾਰਿ ਉਤਾਰਨ ਕਉ ॥	ਸਵ ੪, ਮਥੁ, ੨ : ੪	-	੧੪੦੪
ਹਰਿ ਨਾਮੁ ਭਗਤਿ ਨ ਰਿਦੈ ਸਾਚਾ ਸੇ ਅੰਤਿ ਧਾਹੀ ਰੁੰਨਿਆ ॥	ਆਸਾ ੧, ਛੰਤ ੫, ੪ : ੫	-	੪੩੯
ਹਰਿ ਨਾਮੁ ਭੋਜਨੁ ਸਚੁ ਆਧਾਰਾ ॥	ਮਾਰੂ ੩, ਸੋਲਾ ੫, ੫ : ੨	-	੧੦੪੮
ਹਰਿ ਨਾਮੁ ਮਾਗਉ ਚਰਣ ਲਾਗਉ ਮਾਨੁ ਤਿਆਗਉ ਤੁਮ੍ ਦਇਆ ॥	ਆਸਾ ੫, ਛੰਤ ੮, ੧ : ੩	-	੪੫੭
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥	ਗਉ ੪, ੬੬, ੩ : ੩	-	੧੭੩
ਹਰਿ ਨਾਮੁ ਮਿਲੈ ਗੁਰ ਚਰਨ ਸੇਵ ॥	ਬਸੰ ੧, ੫, ੧ : ੪	-	੧੧੬੯
ਹਰਿ ਨਾਮੁ ਰਸਨਿ ਗੁਰਮੁਖਿ ਬਰਦਾਯਉ ਉਲਟਿ ਗੰਗ ਪਸ੍ਚਮਿ ਧਰੀਆ ॥	ਸਵ ੩, ਕਲ੍ਯ, ੧ : ੭	-	੧੩੯੩
ਹਰਿ ਨਾਮੁ ਰਸਾਇਣੁ ਸਹਜਿ ਆਖਿ ॥	ਬਸੰ ੧, ੭, ੧ : ੪	-	੧੧੭੦
ਹਰਿ ਨਾਮੁ ਰਿਦੈ ਉਰਿ ਧਾਰੇ ॥	ਸੋਰ ੫, ੮੫, ੨ : ੧	-	੬੨੯
ਹਰਿ ਨਾਮੁ ਰਿਦੈ ਨ ਵਸਈ ਕਾਰਜਿ ਕਿਤੈ ਨ ਲੇਖਿ ॥	ਸਿਰੀ ੫, ੮੫, ੧ : ੩	-	੪੭
ਹਰਿ ਨਾਮੁ ਰਿਦੈ ਪਰੋਇਆ ॥	ਸੋਰ ੫, ੭੨, ੧ : ੧	-	੬੨੭
ਹਰਿ ਨਾਮੁ ਲਾਹਾ ਦਾਸ ਕਉ ਦੀਆ ਸਗਲੀ ਤ੍ਰਿਸਨ ਉਲਾਹੀ ਸੰਤਹੁ ॥	ਰਾਮ ੫, ਅਸ ੭, ੧*: ੨	-	੯੧੬
ਹਰਿ ਨਾਮੁ ਲੀਜੈ ਅਮਿਉ ਪੀਜੈ ਰੈਣਿ ਦਿਨਸੁ ਅਰਾਧੀਐ ॥	ਰਾਮ ੫, ਛੰਤ ੩, ੧ : ੩	-	੯੨੫
ਹਰਿ ਨਾਮੁ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥	ਗਉ ੫, ੧੫੮*, ੧*: ੧	-	੨੧੪
ਹਰਿ ਨਾਮੁ ਵਡਾਈ ਸਤਿਗੁਰ ਤੇ ਪਾਈ ਸੁਖੁ ਸਤਿਗੁਰ ਦੇਵ ਮਨੁ ਪਰਸੇ ॥	ਵਡ ੪, ਛੰਤ ੧, ੨ : ੫	-	੫੭੨
ਹਰਿ ਨਾਮੁ ਵਡਾਈ ਹਰਿ ਨਾਮੁ ਸਖਾਈ ਗੁਰ ਸਬਦੀ ਹਰਿ ਰਸ ਭੋਗ ਜੀਉ ॥	ਆਸਾ ੪, ਛੰਤ ੧੦, ੪ : ੨	-	੪੪੫
ਹਰਿ ਨਾਮੁ ਵਣੰਜਹ ਰੰਗ ਸਿਉ ਜੇ ਆਪਿ ਦਇਆਲੁ ਹੋਇ ਦੇਹਿ ॥	ਗਉ ੪, ੪੫, ੧ : ੨	-	੧੬੫
ਹਰਿ ਨਾਮੁ ਵਣੰਜਹਿ ਰੰਗ ਸਿਉ ਲਾਹਾ ਹਰਿ ਨਾਮੁ ਲੈ ਜਾਵਹਿ ॥	ਵਡ ੪, ਵਾਰ, ੧੧ : ੨	-	੫੯੦
ਹਰਿ ਨਾਮੁੋ ਵਣੰਜੜਿਆ ਰਸਿ ਮੋਲਿ ਅਪਾਰਾ ਰਾਮ ॥	ਆਸਾ ੧, ਛੰਤ ੧, ੩ : ੨	-	੪੩੬
ਹਰਿ ਨਾਮੇ ਨਾਮਿ ਸਮਾਈ ਜੀਉ ॥	ਗਉ ੪, ੭੦, ੩ : ੪	-	੧੭੫
ਹਰਿ ਨਾਮੈ ਹਮ ਪ੍ਰੀਤਿ ਲਗਾਨੀ ਹਮ ਹਰਿ ਵਿਟਹੁ ਘੁਮਿ ਵੰਞੁ ॥	ਬਸੰ ੪, ੭, ੩ : ੨	-	੧੧੭੯
ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ ॥	ਬਸੰ ੫, ੧੯, ੧ : ੨	-	੧੧੮੫
ਹਰਿ ਨਾਮੈ ਕਾ ਹਮ ਲੇਖਾ ਲਿਖਿਆ ਸਭ ਜਮ ਕੀ ਅਗਲੀ ਕਾਣਿ ਗਈ ॥	ਵਡ ੪, ਵਾਰ, ੧੭ : ੪	-	੫੯੩
ਹਰਿ ਨਾਮੈ ਜੇਵਡੁ ਕੋਈ ਅਵਰੁ ਨ ਸੂਝੈ ਹਰਿ ਨਾਮੋ ਅੰਤਿ ਛਡਾਤਾ ॥	ਵਡ ੪, ਵਾਰ, ੧੬ : ੩	-	੫੯੨
ਹਰਿ ਨਾਮੈ ਤੁਲਿ ਨ ਪੁਜਈ ਸਭ ਡਿਠੀ ਠੋਕਿ ਵਜਾਇ ॥	ਸਿਰੀ ੧, ਅਸ ੧੪, ੩ : ੩	-	੬੨
ਹਰਿ ਨਾਮੈ ਤੁਲਿ ਨ ਪੁਜਈ ਜੇ ਲਖ ਕੋਟੀ ਕਰਮ ਕਮਾਇ ॥	ਸਿਰੀ ੧, ਅਸ ੧੪, ੨ : ੩	-	੬੨
ਹਰਿ ਨਾਮੋ ਸੋਭਾ ਨਾਮੁ ਬਡਾਈ ਭਉਜਲੁ ਬਿਖਮੁ ਨਾਮੁ ਹਰਿ ਤਾਰੈ ॥	ਕਾਨ ੫, ੨੪, ੧ : ੨	-	੧੩੦੭
ਹਰਿ ਨਾਮੋ ਹਰਿ ਨਾਮੁ ਸੁਣਾਏ ਮੇਰਾ ਪ੍ਰੀਤਮੁ ਨਾਮੁ ਅਧਾਰੇ ਰਾਮ ॥	ਵਡ ੪, ਛੰਤ ੨, ੩ : ੨	-	੫੭੩
ਹਰਿ ਨਾਮੋ ਹਰਿ ਨਾਮੁ ਦੇਵੈ ਮੇਰਾ ਅੰਤਿ ਸਖਾਈ ਰਾਮ ॥	ਵਡ ੪, ਛੰਤ ੩, ੨ : ੨	-	੫੭੩
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥	ਆਸਾ ੪, ਛੰਤ ੮, ੧ : ੨	-	੪੪੨
ਹਰਿ ਨਾਮੋ ਹਰਿ ਨਾਮੁ ਦ੍ਰਿੜਾਏ ਜਪਿ ਹਰਿ ਹਰਿ ਨਾਮੁ ਵਿਗਸੇ ਰਾਮ ॥	ਵਡ ੪, ਛੰਤ ੧, ੨ : ੨	-	੫੭੨
ਹਰਿ ਨਾਮੋ ਮੰਤ੍ਰੁ ਦ੍ਰਿੜਾਇਦਾ ਕਟੇ ਹਉਮੈ ਰੋਗੁ ॥	ਰਾਮ ੫, ਵਾਰ ੧ ਸ, ੫, ੧ : ੩	-	੯੫੭
ਹਰਿ ਨਾਰਿ ਸੁਹਾਗਣੇ ਸਭਿ ਰੰਗ ਮਾਣੇ ॥	ਬਿਹਾ ੫, ੪, ੩ : ੧	-	੫੪੪
ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ ॥	ਰਾਮ ੩, ਅਨੰ, ੨ : ੨	-	੯੧੭
ਹਰਿ ਨਾਵੈ ਕੀ ਵਡਿਆਈ ਕਰਮਿ ਪਰਾਪਤਿ ਹੋਵੈ ਗੁਰਮੁਖਿ ਵਿਰਲੈ ਕਿਨੈ ਧਿਆਇਆ ॥	ਵਡ ੪, ਵਾਰ, ੧੪ : ੫	-	੫੯੧
ਹਰਿ ਨਾਵੈ ਨਾਲਿ ਗਲਾ ਹਰਿ ਨਾਵੈ ਨਾਲਿ ਮਸਲਤਿ ਹਰਿ ਨਾਮੁ ਹਮਾਰੀ ਕਰਦਾ ਨਿਤ ਸਾਰਾ ॥	ਵਡ ੪, ਵਾਰ, ੧੫ : ੩	-	੫੯੨
ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥	ਮਲਾ ੩, ਅਸ.੨, ੮ : ੧	-	੧੨੭੭
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥	ਬੈਰਾ ੪, ੪, ੧ : ੨	-	੭੨੦
ਹਰਿ ਨਿਕਟਿ ਵਸੈ ਜਗਜੀਵਨਾ ਪਰਗਾਸੁ ਕੀਓ ਗੁਰ ਮੀਤਿ ॥	ਕਾਨ ੪, ਵਾਰ ੧੦ ਸ, ੪, ੧ : ੩	-	੧੩੧੬
ਹਰਿ ਨਿਗਮ ਲਹਹਿ ਨ ਭੇਵ ॥	ਬਿਲਾ ੫, ਅਸ ੧, ੬ : ੩	-	੮੩੭
ਹਰਿ ਨਿਮਾਣਿਆ ਤੂੰ ਮਾਣੁ ਹਰਿ ਡਾਢੀ ਹੂੰ ਤੂੰ ਡਾਢਿਆ ॥	ਸਿਰੀ ੪, ਵਾਰ, ੧੭ : ੩	-	੯੦

ਹਰਿ ਨਿਰਭਉ ਨਾਮਿ ਪਤੀਜਿਆ ਮੇਰੀ ਜਿੰਦੁੜੀਏ ਸਭਿ ਝਖ ਮਾਰਨੁ ਦੁਸਟ ਕੁਪਤੇ ਰਾਮ ॥	ਬਿਹਾ ੪, ੫, ੩ : ੩	-	੫੪੦
ਹਰਿ ਨਿਰਭਉ ਨਾਮੁ ਧਿਆਈ ਜੀਉ ॥	ਗਉ ੫, ੧੬੬*, ੩ : ੪	-	੨੧੬
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥	ਰਾਮ ੧, ਓਅੰ, ੪੮ : ੪	-	੯੩੭
ਹਰਿ ਨਿਰਮਾਇਲੁ ਨਿਰਮਲੁ ਨਾਉ ॥	ਬਸੰ ੧, ਅਸ ੪, ੪ : ੪	-	੧੧੮੯
ਹਰਿ ਨਿਰਮਲੁ ਅਤਿ ਊਜਲਾ ਬਿਨੁ ਗੁਰ ਪਾਇਆ ਨ ਜਾਇ ॥	ਸਿਰੀ ੩, ਅਸ ੨੧, ੩ : ੧	-	੬੬
ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥	ਮਾਝ ੩, ਅਸ ੧੨, ੪ : ੩	-	੧੧੬
ਹਰਿ ਨਿਰਮਲੁ ਸਦਾ ਸੁਖਦਾਤਾ ਮਨਿ ਚਿੰਦਿਆ ਫਲੁ ਪਾਉ ॥	ਵਡ ੩, ਅਸ ੨, ੩ : ੨	-	੫੬੫
ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥	ਸਿਰੀ ੩, ੫੬, ੧*: ੨	-	੩੫
ਹਰਿ ਨਿਰਮਲੁ ਸਦਾ ਗੁਣਦਾਤਾ ਹਰਿ ਗੁਣ ਮਹਿ ਆਪਿ ਸਮਾਵਣਿਆ ॥	ਮਾਝ ੩, ਅਸ ੨੯, ੧ : ੩	-	੧੨੬
ਹਰਿ ਨਿਰਮਲੁ ਹਉਮੈ ਮੈਲੁ ਗਵਾਏ ਦਰਿ ਸਚੈ ਸੋਭਾ ਪਾਵਣਿਆ ॥	ਮਾਝ ੩, ਅਸ ੧੦, ੨ : ੩	-	੧੧੫
ਹਰਿ ਨਿਰਮਲੁ ਗੁਰ ਸਬਦਿ ਸਲਾਹੀ ਸਬਦੋ ਸੁਣਿ ਤਿਸਾ ਮਿਟਾਵਣਿਆ ॥	ਮਾਝ ੩, ਅਸ ੨੦, ੧*: ੨	-	੧੨੧
ਹਰਿ ਨਿਰਮਲੁ ਨਿਰਮਲ ਹੈ ਬਾਣੀ ਹਰਿ ਸੇਤੀ ਮਨੁ ਰਾਤਾ ਹੇ ॥	ਮਾਰੂ ੩, ਸੋਲਾ ੯, ੯ : ੩	-	੧੦੫੨
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੧ : ੧	-	੭੭੩
ਹਰਿ ਪਤਿਤ ਪਾਵਨ ਨਾਮੁ ਸੁਆਮੀ ਭਉ ਭਗਤ ਭੰਜਨੁ ਗਾਇਆ ॥	ਮਾਲੀ ੪, ੧, ੪ : ੧	-	੯੮੪
ਹਰਿ ਪਦੁ ਊਤਮੁ ਪਾਇਆ ਮੇਰੇ ਗੋਵਿੰਦਾ ਵਡਭਾਗੀ ਨਾਮਿ ਸਮਾਹੀ ਜੀਉ ॥	ਗਉ ੪, ੬੭, ੧ : ੪	-	੧੭੩
ਹਰਿ ਪਦੁ ਚੀਨਿ ਭਏ ਸੇ ਮੁਕਤੇ ਗੁਰ ਕਾ ਸਬਦੁ ਵੀਚਾਰਾ ॥	ਭੈਰ ੧, ਅਸ ੧, ੪ : ੨	-	੧੧੫੩
ਹਰਿ ਪਦੁ ਚੀਨਿ ਭਏ ਪਰਧਾਨਾ ॥	ਪ੍ਰਭਾ ੧, ਅਸ ੬, ੬ : ੨	-	੧੩੪੫
ਹਰਿ ਪਰਸਿਓ ਕਲੁ ਸਮੁਲਵੈ ਜਨ ਦਰਸਨੁ ਲਹਣੇ ਭਯੌ ॥	ਸਵ ੨, ਕਲੁ, ੬ : ੬	-	੧੩੯੨
ਹਰਿ ਪਰਪੰਚੁ ਕੀਆ ਸਭੁ ਕਰਤੈ ਵਿਚਿ ਆਪੇ ਆਪਣੀ ਜੋਤਿ ਧਰਈਐ ॥	ਗੋਂਡ ੪, ੫, ੨ : ੧	-	੮੬੧
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥	ਰਾਮ ੧, ਓਅੰ, ੫੧ : ੭	-	੯੩੭
ਹਰਿ ਪੜੀਐ ਹਰਿ ਬੁਝੀਐ ਗੁਰਮਤੀ ਨਾਮਿ ਉਧਾਰਾ ॥	ਮਾਰੂ ੧, ਅਸ ੧, ੨ : ੧	-	੧੦੦੯
ਹਰਿ ਪੜੁ ਹਰਿ ਲਿਖੁ ਹਰਿ ਜਪਿ ਹਰਿ ਗਾਉ ਹਰਿ ਭਉਜਲੁ ਪਾਰਿ ਉਤਾਰੀ ॥	ਧਨਾ ੪, ੯, ੧ : ੧	-	੬੬੯
ਹਰਿ ਪਾਇਅੜਾ ਮਨਿ ਜੀਵਾ ਜੀਉ ॥	ਗਉ ੪, ੭੦, ੧ : ੪	-	੧੭੫
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥	ਗਉ ੪, ੬੬, ੩ : ੪	-	੧੭੩
ਹਰਿ ਪਾਈਐ ਭਾਗੀ ਸੁਣਿ ਬੈਰਾਗੀ ਚਰਣ ਪ੍ਰਭੂ ਗਹਿ ਰਹੀਐ ॥	ਸੂਹੀ ੫, ਛੰਤ ੧, ੨ : ੪	-	੭੭੭
ਹਰਿ ਪਾਖੰਡੁ ਨ ਕੀਜਈ ਬੈਰਾਗੀਅੜੇ ॥	ਮਾਰੂ ਕਬ, ੮, ੩ : ੧	-	੧੧੦੪
ਹਰਿ ਪਾਟੁ ਲਗਾ ਅਧਿਕਾਈ ਬਹੁ ਬਹੁ ਬਿਧਿ ਭਾਤਿ ਕਰਿ ॥	ਸੋਰ ੪, ਵਾਰ, ੧੧ : ੨	-	੬੪੬
ਹਰਿ ਪਾਵਹੁ ਮਨੁ ਅਗਾਧਿ ॥	ਕਾਨ ੫, ੩੩, ੧*: ੩	-	੧੩੦੪
ਹਰਿ ਪਿਰ ਬਿਨੁ ਚੈਨੁ ਨ ਪਾਈਐ ਖੋਜਿ ਡਿਠੇ ਸਭਿ ਗੈਣ ॥	ਮਾਝ ੫, ਦਿਨ ੧, ੧ : ੫	-	੧੩੬
ਹਰਿ ਪੀ ਆਘਾਨੇ ਅੰਮ੍ਰਿਤ ਬਾਨੇ ਸ੍ਰਬ ਸੁਖਾ ਮਨ ਵੁਠੇ ॥	ਸਿਰੀ ੫, ਛੰਤ ੨, ੫ : ੩	-	੮੦
ਹਰਿ ਪੁਛਿਆ ਢਾਢੀ ਸਦਿ ਕੈ ਕਿਤੁ ਅਰਥਿ ਤੂੰ ਆਇਆ ॥	ਸਿਰੀ ੪, ਵਾਰ, ੨੧ : ੩	-	੯੧
ਹਰਿ ਪੁਰਖੁ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੈ ਚੜੈ ਸਵਾਇਆ ॥	ਸਿਰੀ ੪, ਛੰਤ ੧, ੫ : ੪	-	੭੯
ਹਰਿ ਪੁਰਖੁ ਨਿਰੰਜਨੁ ਸੇਵਿ ਹਰਿ ਨਾਮੁ ਧਿਆਈਐ ॥	ਸੋਰ ੪, ਵਾਰ, ੨ : ੧	-	੬੪੩
ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥	ਗਉ ੫, ਸੁਖ ੧੯, ੭ : ੭	-	੨੯੯
ਹਰਿ ਪੁਜੀ ਹਰਿ ਪੁਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥	ਆਸਾ ੪, ਛੰਤ ੮, ੩ : ੨	-	੪੪੨
ਹਰਿ ਪੁਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥	ਆਸਾ ੪, ਛੰਤ ੮, ੩ : ੩	-	੪੪੨
ਹਰਿ ਪੇਖਨ ਕਉ ਸਿਮਰਤ ਮਨੁ ਮੇਰਾ ॥	ਗਉ ੫, ੧੨੧*, ੧*: ੧	-	੨੦੪
ਹਰਿ ਪੈਜ ਰਖੈ ਮੁਰਾਰਿ ॥	ਬਿਲਾ ੫, ਅਸ ੨, ੧੦ : ੭	-	੮੩੮
ਹਰਿ ਪੈਨਣੁ ਨਾਮੁ ਭੋਜਨੁ ਥੀਆ ॥	ਮਾਝ ੫, ੧੭, ੪ : ੨	-	੯੯
ਹਰਿ ਪ੍ਰਤਾਪਿ ਜਨ ਅਵਰ ਨ ਜਾਣੀ ॥	ਗਉ ੫, ਸੁਖ ੨, ੭ : ੪	-	੨੬੫
ਹਰਿ ਪ੍ਰਭ ਅਗਮ ਅਗੋਚਰ ਸੁਆਮੀ ਮਿਲਿ ਸਤਿਗੁਰ ਹਰਿ ਰਸੁ ਕੀਚੈ ਜੀਉ ॥	ਮਾਝ ੪, ੬, ੧ : ੩	-	੯੫
ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ ਸਭ ਕਿਲਵਿਖ ਪਾਪ ਗਵਾਤਾ ॥	ਮਾਲੀ ੪, ੨, ੩ : ੨	-	੯੮੪
ਹਰਿ ਪ੍ਰਭ ਆਨਿ ਮਿਲਾਵਹੁ ਗੁਰੁ ਸਾਧੂ ਘਸਿ ਗਰੁੜੁ ਸਬਦੁ ਮੁਖਿ ਲੀਠਾ ॥	ਗਉ ੪, ੬੧, ੪ : ੧	-	੧੭੧
ਹਰਿ ਪ੍ਰਭ ਸੰਗਿ ਖੇਲਹਿ ਵਰ ਕਾਮਨਿ ਗੁਰਮੁਖਿ ਖੋਜਤ ਮਨ ਮਨੇ ॥	ਬਸੰ ੧, ੬, ੧*: ੨	-	੧੧੭੦
ਹਰਿ ਪ੍ਰਭ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥	ਸਲੋ ੪, ੩ : ੧	-	੧੪੨੧
ਹਰਿ ਪ੍ਰਭ ਸਜਣੁ ਲੋੜਿ ਲਹੁ ਭਾਗਿ ਵਸੈ ਵਡਭਾਗਿ ॥	ਕਾਨ ੪, ਵਾਰ ੧੦.ਸ, ੪, ੨ : ੧	-	੧੩੧੭

ਹਰਿ ਪ੍ਰਭ ਸਜਣੁ ਲੋੜਿ ਲਹੁ ਮਨਿ ਵਸੈ ਵਡਭਾਗੁ ॥	ਬਿਲਾ ੪, ਛੰਤ ੨, ੧ ਸ: ੧	-	੮੪੫
ਹਰਿ ਪ੍ਰਭ ਸੁਆਮੀ ਕਿਰਪਾ ਧਾਰਹੁ ਹਮ ਹਰਿ ਹਰਿ ਸੇਵਾ ਲਾਗੀ ॥	ਧਨਾਂ ੪, ੨, ੪ : ੧	-	੬੬੭
ਹਰਿ ਪ੍ਰਭ ਕਾ ਸਭੁ ਖੇਤੁ ਹੈ ਹਰਿ ਆਪਿ ਕਿਰਸਾਣੀ ਲਾਇਆ ॥	ਗਉ ੪, ਵਾਰ ੯ ਸ਼, ੪, ੧ : ੧	-	੩੦੪
ਹਰਿ ਪ੍ਰਭ ਦਾਤਾ ਏਕੁ ਤੂੰ ਤੂੰ ਆਪੇ ਬਖਸਿ ਮਿਲਾਇ ॥	ਗਉ ੩, ਅਸ ੯, ੮ : ੧	-	੨੩੪
ਹਰਿ ਪ੍ਰਭ ਬਿਨੁ ਅਵਰੁ ਨ ਕੋਈ ॥	ਸੋਰ ੫, ੫੫, ੩ : ੪	-	੬੨੨
ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥	ਸਿਰੀ ੪, ਛੰਤ ੧, ੪ : ੬	-	੭੯
ਹਰਿ ਪ੍ਰਭ ਰਤੇ ਲੋਇਣਾ ਗਿਆਨ ਅੰਜਨੁ ਗੁਰੁ ਦੇਇ ॥	ਕਾਨ ੪, ਵਾਰ ੧੧ ਸ, ੪, ੧ : ੧	-	੧੩੧੭
ਹਰਿ ਪ੍ਰਭਿ ਕਾਜੁ ਰਚਾਇਆ ॥	ਸੂਹੀ ੪, ਛੰਤ ੩, ੪ : ੧	-	੭੭੫
ਹਰਿ ਪ੍ਰਭਿ ਕ੍ਰਿਪਾ ਧਾਰੀ ਸੁਖਦਾਤੇ ਦੂਖ ਲਾਥੇ ਪਾਪ ਸੰਤਾਪਾ ॥	ਵਡ ੪, ਛੰਤ ੪, ੨ : ੫	-	੫੭੪
ਹਰਿ ਪ੍ਰਭਿ ਠਾਕੁਰਿ ਕਾਜੁ ਰਚਾਇਆ ਧਨ ਹਿਰਦੈ ਨਾਮਿ ਵਿਗਾਸੀ ॥	ਸੂਹੀ ੪, ਛੰਤ ੨, ੪ : ੫	-	੭੭੪
ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥	ਸੂਹੀ ੫, ਛੰਤ ੭, ੩ : ੩	-	੭੮੧
ਹਰਿ ਪ੍ਰਭੁ ਅਪੁਨਾ ਆਇਆ ਚੀਤਿ ॥	ਪ੍ਰਭਾ ੫, ੧੧, ੨ : ੨	-	੧੩੪੦
ਹਰਿ ਪ੍ਰਭੁ ਆਪਿ ਦਇਆਲ ਹੋਹਿ ਤਾਂ ਸਤਿਗੁਰੁ ਮਿਲਿਆ ਆਇ ॥	ਗਉ ੪, ਵਾਰ ੨੩ ਸ, ੪, ੧ : ੩	-	੩੧੩
ਹਰਿ ਪ੍ਰਭੁ ਸਖਾ ਮੀਤੁ ਪ੍ਰਭੁ ਮੇਰਾ ਅੰਤੇ ਹੋਇ ਸਖਾਈ ॥	ਸਿਰੀ ੩, ੪੮, ੩ : ੩	-	੩੨
ਹਰਿ ਪ੍ਰਭੁ ਸੰਗੀ ਭਉ ਨ ਭਰਾਤੀ ॥	ਮਾਰੂ ੧, ਸੋਲਾ ੩, ੧੪ : ੨	-	੧੦੨੩
ਹਰਿ ਪ੍ਰਭੁ ਸਚਾ ਸੋਹਿਲਾ ਗੁਰਮੁਖਿ ਨਾਮੁ ਗੋਵਿੰਦੁ ॥	ਬਿਲਾ ੪, ਵਾਰ ੧੩ ਸ, ੩, ੨ : ੧	-	੮੫੪
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥	ਕਾਨ ੪, ਵਾਰ ੬ ਸ, ੪, ੨ : ੧	-	੧੩੧੫
ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥	ਆਸਾ ੩, ੪੩, ੨ : ੩	-	੩੬੨
ਹਰਿ ਪ੍ਰਭੁ ਹਰਿ ਸੋਹਾਗੁ ਹੈ ਨਾਨਕ ਮਨਿ ਭਾਣਾ ਰਾਮ ॥	ਬਿਲਾ ੪, ਛੰਤ ੧, ੧ : ੪	-	੮੪੪
ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥	ਬਿਲਾ ੪, ਛੰਤ ੨, ੨ : ੧	-	੮੪੫
ਹਰਿ ਪ੍ਰਭੁ ਕ੍ਰਿਪਾ ਕਰੇ ਹਰਿ ਜਾਂਪਹੁ ਸੁਖ ਫਲ ਹਰਿ ਜਨ ਪਾਵਹੁ ॥	ਸੂਹੀ ੩, ਛੰਤ ੧, ੧ : ੫	-	੭੬੭
ਹਰਿ ਪ੍ਰਭੁ ਚਿਤਿ ਨ ਆਇਓ ਮਨਿ ਦੂਜਾ ਭਾਉ ਸਹਲੰਙੁ ॥	ਸੂਹੀ ੪, ੩, ੨ : ੨	-	੭੩੨
ਹਰਿ ਪ੍ਰਭੁ ਚਿਤਿ ਨ ਆਵਈ ਕਿਉ ਛੂਟਾ ਮੇਰੇ ਹਰਿ ਰਾਇਆ ॥	ਗਉ ੪, ੫੦, ੧ : ੩	-	੧੬੭
ਹਰਿ ਪ੍ਰਭੁ ਠਾਕੁਰੁ ਰਵਿਆ ਸਭ ਠਾਈ ਸਭੁ ਚੇਰੀ ਜਗਤੁ ਸਮਾਰੇ ॥	ਨਟ ੪, ਅਸ ੪, ੩ : ੧	-	੯੮੨
ਹਰਿ ਪ੍ਰਭੁ ਦੇਖਿ ਜੀਵਾ ਮੇਰੀ ਮਾਈ ਜੀਉ ॥	ਗਉ ੪, ੬੯, ੧ : ੩	-	੧੭੫
ਹਰਿ ਪ੍ਰਭੁ ਮਿਲਿਆ ਮਹਲੁ ਘਰੁ ਪਾਈ ॥	ਮਲਾ ੩, ੧੧, ੧ : ੪	-	੧੨੬੧
ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ ॥	ਸਿਰੀ ੪, ਛੰਤ ੧, ੪ : ੧	-	੭੮
ਹਰਿ ਪ੍ਰਭੁ ਵੇਖੈ ਸਦਾ ਹਜੂਰਿ ॥	ਆਸਾ ੩, ੪੮, ੩ : ੧	-	੩੬੩
ਹਰਿ ਪ੍ਰਭੁ ਵੇਪਰਵਾਹੁ ਹੈ ਕਿਤੁ ਖਾਧੈ ਤਿਪਤਾਇ ॥	ਸਲੋ ੩, ੧੨ : ੬	-	੧੪੧੪
ਹਰਿ ਪ੍ਰਾਨ ਪ੍ਰਭੁ ਸੁਖਦਾਤੇ ॥	ਦੇਵ ੫, ੮, ੧*: ੧	-	੫੨੯
ਹਰਿ ਪ੍ਰੀਤਿ ਕਰੀਜੈ ਇਹੁ ਮਨੁ ਦੀਜੈ ਅਤਿ ਲਾਈਐ ਚਿਤੁ ਮੁਰਾਰੀ ॥	ਆਸਾ ੫, ਛੰਤ ੪, ੨ : ੩	-	੪੫੫
ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇਕ ਰਾਤੀ ਕੇ ਹਭਿ ਪਾਹੁਣਿਆ ॥	ਆਸਾ ੫, ਛੰਤ ੪, ੩ : ੩	-	੪੫੫
ਹਰਿ ਪ੍ਰੀਤਿ ਪਿਆਰੇ ਸਬਦਿ ਵੀਚਾਰੇ ਤਿਸ ਹੀ ਕਾ ਸੋ ਹੋਵੈ ॥	ਗਉ ੧, ਛੰਤ ੨, ੩ : ੩	-	੨੪੩
ਹਰਿ ਪ੍ਰੀਤਿ ਲਗਾਈ ਹਰਿ ਨਾਮੁ ਸਖਾਈ ਭ੍ਰਮੁ ਚੂਕਾ ਆਵਣੁ ਜਾਣੁ ਜੀਉ ॥	ਆਸਾ ੪, ਛੰਤ ੧੦, ੩ : ੨	-	੪੪੪
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥	ਆਸਾ ੪, ਛੰਤ ੧੫, ੨ : ੧	-	੪੪੯
ਹਰਿ ਪ੍ਰੇਮ ਭਗਤਿ ਹਰਿ ਪ੍ਰੀਤਿ ਰਚੈ ॥	ਆਸਾ ੫, ੧੫੦, ੧ : ੨	-	੪੦੭
ਹਰਿ ਪ੍ਰੇਮ ਭਗਤਿ ਜਨ ਬੇਧਿਆ ਸੇ ਆਨ ਕਤ ਜਾਹੀ ॥	ਕੇਦਾ ੫, ਛੰਤ ੧, ੨ : ੧	-	੧੧੨੨
ਹਰਿ ਪ੍ਰੇਮ ਭਗਤਿ ਮਨੁ ਤਨੁ ਸਦ ਰਾਤਾ ॥	ਪ੍ਰਭਾ ੫, ਅਸ ੩, ੨ : ੩	-	੧੩੪੮
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥	ਸੋਰ ੪, ਵਾਰ ੧ ਸ, ੪, ੨ : ੩	-	੬੪੨
ਹਰਿ ਪ੍ਰੇਮਿ ਕਸਾਈ ਦਿਨਸੁ ਰਾਤਿ ਹਰਿ ਰਤੀ ਹਰਿ ਰੰਗਿ ਚੋਲੇ ॥	ਸਲੋ ੪, ੩੦ : ੨	-	੧੪੨੪
ਹਰਿ ਫੁਰਮਾਨੁ ਦਰਗਹ ਕਾ ਆਇਆ ॥	ਸੂਹੀ ਕਬ, ੩, ੧*: ੨	-	੭੯੨
ਹਰਿਬੰਸ ਜਗਤਿ ਜਸੁ ਸੰਚਰ੍ਉ ਸੁ ਕਵਣੁ ਕਹੈ ਸ੍ਰੀ ਗੁਰੁ ਮੁਯਉ ॥	ਸਵ ੫, ਹਰਿ, ੮ : ੬	-	੧੪੦੯
ਹਰਿ ਬਾਝੁ ਰਾਖਾ ਕੋਇ ਨਾਹੀ ਸੋਇ ਤੁਝਹਿ ਬਿਸਾਰਿਆ ॥	ਆਸਾ ੧, ਛੰਤ ੫, ੧ : ੫	-	੪੩੯
ਹਰਿ ਬਾਤਾ ਆਖਿ ਸੁਣਾਏ ਨਾਨਕੁ ਹਰਿ ਕਰਤੇ ਏਵੈ ਭਾਵੈ ॥	ਗਉ ੪, ਵਾਰ ੮ ਸ, ੪, ੧ : ੯	-	੩੦੩
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥	ਸੋਰ ੫, ੧੩, ੩ : ੧	-	੬੧੨
ਹਰਿ ਬਿਸਰਤ ਸਹਸਾ ਦੁਖੁ ਬਿਆਪੈ ॥	ਗਉ ੫, ੧੨੧, ੧*: ੧	-	੧੯੦
ਹਰਿ ਬਿਸਰਤ ਸਦਾ ਖੁਆਰੀ ॥	ਟੋਡੀ ੫, ੨, ੧*: ੧	-	੭੧੧

ਹਰਿ ਬਿਸਰਤ ਸਭ ਕਾ ਮੁਹਤਾਜ ॥	ਬਿਲਾ ੫, ੩, ੩ : ੪	-	੮੦੨
ਹਰਿ ਬਿਸਰਤ ਸੋ ਮੂਆ ॥	ਆਸਾ ੫, ੧੪੮, ੧*: ੧	-	੪੦੭
ਹਰਿ ਬਿਸਰਤ ਹੋਵਤ ਏਹ ਹਾਲ ॥	ਗਉ ੫, ਥਿਤੀ, ੧੩ : ੯	-	੨੯੯
ਹਰਿ ਬਿਸਰਤ ਕਾਹੇ ਸੁਖੁ ਜਾਨਹਿ ॥	ਗਉ ੫, ੯੫, ੧*: ੨	-	੧੮੪
ਹਰਿ ਬਿਸਰੰਤ ਤੇ ਦੁਖਿ ਦੁਖਿ ਮਰਤੇ ॥	ਮਲਾ ੫, ੪, ੧*: ੧	-	੧੨੬੭
ਹਰਿ ਬਿਸਰਤ ਤੇਰੇ ਗੁਣ ਗਲਿਆ ॥	ਆਸਾ ੧, ਸੋਪੁ ੩, ੧*: ੨	-	੧੨
ਹਰਿ ਬਿਸਰਤ ਤੇਰੇ ਗੁਣ ਗਲਿਆ ॥	ਆਸਾ ੧, ੨੯, ੧*: ੨	-	੩੫੭
ਹਰਿ ਬਿਸਰਤ ਤੇਰੇ ਗੁਣ ਗਲਿਆ ॥	ਮਾਰੂ ੧, ੩, ੧*: ੨	-	੯੯੦
ਹਰਿ ਬਿਸਰਤੇ ਹੀ ਹਾਨਿ ॥	ਕਾਨ ੫, ੩੧, ੧*: ੨	-	੧੩੦੩
ਹਰਿ ਬਿਸਰਿਐ ਕਿਉ ਤ੍ਰਿਪਤਾਵੈ ਨਾ ਮਨੁ ਰੰਜੀਐ ॥	ਜੈਤ ੫, ਵਾਰ, ੧੦ : ੩	-	੭੦੮
ਹਰਿ ਬਿਸਰਿਐ ਦੁਖ ਰੋਗ ਘਨੇਰੇ ॥	ਗਉ ੫, ੧੫੮, ੨ : ੧	-	੧੯੭
ਹਰਿ ਬਿਸਰੁ ਨਾਹੀ ਪ੍ਰਾਨ ਪਿਆਰੇ ਚਿਤਵੰਤਿ ਦਰਸਨੁ ਸਦ ਮਨਾ ॥	ਬਿਹਾ ੫, ੬, ੪ : ੪	-	੫੪੬
ਹਰਿ ਬਿਸਾਰਿ ਜੁ ਆਨ ਰਾਚਹਿ ਮਿਥਨ ਸਭ ਬਿਸਥਾਰ ॥	ਸਾਰ ੫, ੧੨੬, ੧*: ੨	-	੧੨੨੮
ਹਰਿ ਬਿਸ੍ਰਾਮ ਨਿਧਿ ਪਾਇਆ ॥	ਗਉ ੫, ੧੪੬*, ੩ : ੧	-	੨੧੧
ਹਰਿ ਬਿਨਾ ਕਤਹਿ ਸਮਾਹਿ ॥	ਬਿਲਾ ੫, ਅਸ ੨, ੪ : ੪	-	੮੩੮
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥	ਗਉ ੫, ੧੬੪*, ੧*: ੧	-	੨੧੬
ਹਰਿ ਬਿਨੁ ਅਵਰੁ ਨ ਸੂਝੈ ਦੂਜਾ ਸਤਿਗੁਰਿ ਏਕੁ ਬੁਝਾਇਆ ॥	ਸਾਰ ੩, ਅਸ ੨, ੧ : ੨	-	੧੨੩੪
ਹਰਿ ਬਿਨੁ ਅਵਰੁ ਨ ਜਾਣਾ ਕੋਈ ਹਰਿ ਕੈ ਨਾਮਿ ਮੁਕਤਿ ਗਤਿ ਪਾਈ ॥	ਸਾਰ ੩, ਅਸ ੧, ੧*: ੨	-	੧੨੩੩
ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥	ਰਾਮ ੩, ਅਨੰ, ੩੬ : ੨	-	੯੨੨
ਹਰਿ ਬਿਨੁ ਆਨ ਨ ਕੋਈ ਸਮਰਥੁ ਤੇਰੀ ਆਸ ਤੇਰਾ ਮਨਿ ਤਾਣੁ ॥	ਕਲਿ ੫, ੯, ੧ : ੧	-	੧੩੨੩
ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥	ਰਾਮ ੩, ਅਸ ੩, ੨ : ੧	-	੯੧੦
ਹਰਿ ਬਿਨੁ ਸਾਂਤਿ ਨ ਪਾਈਐ ਮੇਰੀ ਜਿੰਦੁੜੀਏ ਜਿਉ ਚਾਤ੍ਰਿਕੁ ਜਲ ਬਿਨੁ ਟੇਰੇ ਰਾਮ ॥	ਬਿਹਾ ੪, ੨, ੨ : ੨	-	੫੩੮
ਹਰਿ ਬਿਨੁ ਹੋਰ ਰਾਸਿ ਕੂੜੀ ਹੈ ਚਲਦਿਆ ਨਾਲਿ ਨ ਜਾਈ ॥	ਗੂਜ ੩, ੨, ੩ : ੧	-	੪੯੦
ਹਰਿ ਬਿਨੁ ਕਉਨੁ ਸਹਾਈ ਮਨ ਕਾ ॥	ਸਾਰ ਕਬ, ੧, ੧*: ੧	-	੧੨੫੩
ਹਰਿ ਬਿਨੁ ਕਛੂ ਨ ਲਾਗਈ ਭਗਤਨ ਕਉ ਮੀਠਾ ॥	ਜੈਤ ੫, ਵਾਰ, ੧੧ : ੧	-	੭੦੮
ਹਰਿ ਬਿਨੁ ਕਿਉ ਜੀਵਾ ਮੇਰੀ ਮਾਈ ॥	ਸਾਰ ੧, ਅਸ ੧, ੧*: ੧	-	੧੨੩੨
ਹਰਿ ਬਿਨੁ ਕਿਉ ਧੀਰੈ ਮਨੁ ਮੇਰਾ ॥	ਸਾਰ ੧, ਅਸ ੨, ੧*: ੧	-	੧੨੩੨
ਹਰਿ ਬਿਨੁ ਕਿਉ ਰਹੀਐ ਗੁਰ ਸਬਦਿ ਪਛਾਨੇ ॥	ਬਿਲਾ ੧, ੪, ੧ : ੪	-	੭੯੬
ਹਰਿ ਬਿਨੁ ਕਿਉ ਰਹੀਐ ਦੂਖੁ ਬਿਆਪੈ ॥	ਸਾਰ ੧, ੨, ੧*: ੧	-	੧੧੯੭
ਹਰਿ ਬਿਨੁ ਕਿਉ ਰਹੀਐ ਦੂਖ ਕਿਨਿ ਸਹੀਐ ਚਾਤ੍ਰਿਕ ਬੂੰਦ ਪਿਆਸਿਆ ॥	ਕੇਦਾ ੫, ਛੰਤ ੧, ੨ : ੩	-	੧੧੨੨
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥	ਰਾਮ ੧, ਓਅੰ, ੫੧ : ੬	-	੯੩੭
ਹਰਿ ਬਿਨੁ ਕੋਇ ਨ ਚਾਲਸਿ ਸਾਥ ॥	ਕੇਦਾ ੫, ੮, ੧*: ੧	-	੧੧੨੦
ਹਰਿ ਬਿਨੁ ਕੋਈ ਮਾਰਿ ਜੀਵਾਲਿ ਨ ਸਕੈ ਮਨ ਹੋਇ ਨਿਚਿੰਦ ਨਿਸਲੁ ਹੋਇ ਰਹੀਐ ॥	ਵਡ ੪, ਵਾਰ, ੨੧ : ੪	-	੫੯੪
ਹਰਿ ਬਿਨੁ ਕੋ ਮਾਰਿ ਜੀਵਾਲਿ ਨ ਸਾਕੈ ਤਾ ਮੇਰੇ ਮਨ ਕਾਇਤੁ ਕੜਈਐ ॥	ਗੋਂਡ ੪, ੫, ੧*: ੨	-	੮੬੧
ਹਰਿ ਬਿਨੁ ਚਸਾ ਨ ਜੀਵਤੀ ਗੁਰ ਮੇਲਿਹੁ ਹਰਿ ਰਸੁ ਪੀਵਾ ॥	ਗਉ ੩, ੩੮, ੧*: ੨	-	੧੬੩
ਹਰਿ ਬਿਨੁ ਜਨਮੁ ਅਕਾਰਥ ਜਾਤ ॥	ਕੇਦਾ ੫, ੭, ੧*: ੧	-	੧੧੨੦
ਹਰਿ ਬਿਨੁ ਜੀਉ ਜਲਿ ਬਲਿ ਜਾਉ ॥	ਸਿਰੀ ੧, ੧, ੧*: ੧	-	੧੪
ਹਰਿ ਬਿਨੁ ਜੀਉ ਨ ਰਹੈ ਕੈਸੇ ਰਾਖਾ ਮਾਈ ॥	ਮਾਰੂ ੧, ੫, ੧*: ੨	-	੯੯੦
ਹਰਿ ਬਿਨੁ ਜੀਅਰਾ ਰਹਿ ਨ ਸਕੈ ਖਿਨੁ ਸਤਿਗੁਰਿ ਬੂਝ ਬੁਝਾਈ ॥	ਬਿਲਾ ੧, ੪, ੧*: ੨	-	੭੯੬
ਹਰਿ ਬਿਨੁ ਜੀਅਰਾ ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥	ਗੂਜ ੪, ਅਸ ੧, ੧ : ੧	-	੫੦੬
ਹਰਿ ਬਿਨੁ ਜੋ ਰਹਣਾ ਨਰਕੁ ਸੋ ਸਹਣਾ ਚਰਨ ਕਮਲ ਮਨੁ ਬੇਧਿਆ ॥	ਕੇਦਾ ੫, ਛੰਤ ੧, ੩ : ੩	-	੧੧੨੨
ਹਰਿ ਬਿਨੁ ਤੇਰੋ ਕੋ ਨ ਸਹਾਈ ॥	ਸਾਰ ੯, ੧, ੧*: ੧	-	੧੨੩੧
ਹਰਿ ਬਿਨੁ ਦੂਜਾ ਕੋ ਨਹੀ ਏਕੋ ਨਾਮੁ ਧਿਆਇ ॥	ਸਿਰੀ ੫, ੮੨, ੧*: ੨	-	੪੬
ਹਰਿ ਬਿਨੁ ਦੂਜਾ ਨਾਹੀ ਕੋਇ ॥	ਗਉ ੫, ਸੁਖ ੧੮, ੮ : ੫	-	੨੮੭
ਹਰਿ ਬਿਨੁ ਨੀਦ ਭੂਖ ਕਹੁ ਕੈਸੀ ਕਾਪੜੁ ਤਨਿ ਨ ਸੁਖਾਵਏ ॥	ਤੁਖਾ ੧, ਬਾਰਾ, ੯ : ੫	-	੧੧੦੮

ਹਰਿ ਬਿਨੁ ਬੈਲ ਬਿਰਾਨੇ ਹੁਈਹੈ ॥	ਗੂਜ ਕਬ, ੧, ੧*: ੧ -	੫੨੪
ਹਰਿ ਬਿਨੁ ਭਰਮਿ ਭੁਲਾਨੇ ਅੰਧਾ ॥	ਗਉ ਕਬ, ਅਸ ੫੧, ੧*: ੧ -	੩੩੪
ਹਰਿ ਬਿਨੁ ਮੁਕਤਿ ਨ ਕਾਹੂ ਜੀਉ ॥	ਧਨਾ ੫, ੨੯, ੧*: ੨ -	੬੭੮
ਹਰਿ ਬਿਨੁ ਰਹਿ ਨ ਸਕਉ ਇਕ ਰਾਤੀ ॥	ਧਨਾ ੪, ੫, ੧*: ੧ -	੬੬੮
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥	ਟੋਡੀ ੪, ੧, ੧*: ੧ -	੭੧੧
ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥	ਵਡ ੪, ਘੋੜੀ ੧, ੨ : ੪ -	੫੭੫
ਹਰਿ ਬੋਲਹੁ ਗੁਰ ਕੇ ਸਿਖ ਮੇਰੇ ਭਾਈ ਹਰਿ ਭਉਜਲੁ ਜਗਤੁ ਤਰਾਵੈ ॥	ਮਲਾ ੪, ੪, ੧*: ੨ -	੧੨੬੪
ਹਰਿ ਬੋਲਤ ਸਭ ਪਾਪ ਲਹਿ ਜਾਈ ॥	ਗਉ ੪, ੪੩, ੧*: ੨ -	੧੬੫
ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੀਂ ਚੁਨਿਓ ਨ ਜਾਈ ॥	ਰਾਮ ਕਬ, ੧੨, ੨ : ੧ -	੯੭੨
ਹਰਿ ਭਗਤ ਨਿਜ ਨਿਹਕੇਵਲਾ ਰਿਦ ਕਰਮਣਾ ਬਚਸਾ ॥	ਗੂਜ ਜੈਦੇ, ੧, ੪ : ੧ -	੫੨੬
ਹਰਿ ਭਗਤਨ ਕੋ ਨਾਮੁ ਅਧਾਰੁ ॥	ਰਾਮ ੫, ੨੨, ੪ : ੧ -	੮੮੯
ਹਰਿ ਭਗਤਾਂ ਹਰਿ ਆਰਾਧਿਆ ਹਰਿ ਕੀ ਵਡਿਆਈ ॥	ਗਉ ੪, ਵਾਰ ੩੦ ਸ, ੪, ੨ : ੧ -	੩੧੬
ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥	ਸਿਰੀ ੩, ੩੯, ੧ : ੧ -	੨੮
ਹਰਿ ਭਗਤਾ ਹਵਾਲੈ ਹੋਤਾ ॥	ਰਾਮ ੫, ੩੫, ੧ : ੪ -	੮੯੩
ਹਰਿ ਭਗਤਾ ਕਰਿ ਰਾਖੇ ਅਪਨੇ ਦੀਨੀ ਨਾਮੁ ਵਡਾਈ ॥	ਸਾਰ ੫, ਅਸ ੧, ੬ : ੧ -	੧੨੩੫
ਹਰਿ ਭਗਤਾ ਕਾ ਆਸਰਾ ਅਨ ਨਾਹੀ ਠਾਉ ॥	ਬਿਲਾ ੫, ੫੬, ੧ : ੧ -	੮੧੫
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥	ਬਿਲਾ ੪, ਵਾਰ, ੨ : ੩ -	੮੪੯
ਹਰਿ ਭਗਤਾ ਕੀ ਜਾਤਿ ਪਤਿ ਹੈ ਭਗਤ ਹਰਿ ਕੈ ਨਾਮਿ ਸਮਾਣੇ ਰਾਮ ॥	ਸੂਹੀ ੩, ਛੰਤ ੨, ੨ : ੧ -	੭੬੮
ਹਰਿ ਭਗਤਾ ਦੇਇ ਵਡਿਆਈ ਗਰੀਬ ਅਨਾਥਿਆ ॥	ਸਿਰੀ ੪, ਵਾਰ, ੧੭ : ੫ -	੯੦
ਹਰਿ ਭਗਤਾਂ ਨੋ ਥਿਰੁ ਘਰੀ ਬਹਾਲਿਅਨੁ ਅਪਣੀ ਪੈਜ ਰਖਾਈ ॥	ਗਉ ੪, ਵਾਰ ੩੦ ਸ, ੪, ੨ : ੪ -	੩੧੬
ਹਰਿ ਭਗਤਾ ਨੋ ਦੇਇ ਅਨੰਦੁ ਥਿਰੁ ਘਰੀ ਬਹਾਲਿਅਨੁ ॥	ਸਿਰੀ ੪, ਵਾਰ, ੧੯ : ੩ -	੯੧
ਹਰਿ ਭਗਤਾ ਨੋ ਦੇਇ ਪਿਆਰੁ ਕਰਿ ਅੰਗੁ ਨਿਸਤਾਰਿਅਨੁ ॥	ਸਿਰੀ ੪, ਵਾਰ, ੧੯ : ੫ -	੯੧
ਹਰਿ ਭਗਤਾਂ ਨੋ ਨਿਤ ਨਾਵੈ ਦੀ ਵਡਿਆਈ ਬਖਸੀਅਨੁ ਨਿਤ ਚੜੈ ਸਵਾਈ ॥	ਗਉ ੪, ਵਾਰ ੩੦ ਸ, ੪, ੨ : ੩ -	੩੧੬
ਹਰਿ ਭਗਤਿ ਸੁਹਾਵੀ ਸਾਚੇ ਭਾਵੀ ਭਾਇ ਭਗਤਿ ਪ੍ਰਭ ਰਾਤੀ ॥	ਧਨਾ ੧, ਛੰਤ ੩, ੫ : ੩ -	੬੮੯
ਹਰਿ ਭਗਤਿ ਸੁਹਾਵੀ ਕਰਮਿ ਭਾਗੁ ॥	ਬਸੰ ੧, ੭, ੩ : ੪ -	੧੧੭੦
ਹਰਿ ਭਗਤਿ ਹਰਿ ਕਾ ਪਿਆਰੁ ਹੈ ਜੇ ਗੁਰਮੁਖਿ ਕਰੇ ਬੀਚਾਰੁ ॥	ਸਿਰੀ ੩, ੩੯, ੨ : ੧ -	੨੮
ਹਰਿ ਭਗਤਿਹੀਨ ਉਦਿਆਨ ਥਾਨੁ ॥	ਬਸੰ ੫, ੧੧, ੨ : ੩ -	੧੧੮੩
ਹਰਿ ਭਗਤਿ ਕਰਹਿ ਵਿਚਹੁ ਆਪੁ ਗਵਾਵਹਿ ਜਿਨ ਗੁਣ ਅਵਗਣ ਪਛਾਣੇ ਰਾਮ ॥	ਸੂਹੀ ੩, ਛੰਤ ੨, ੨ : ੨ -	੭੬੮
ਹਰਿ ਭਗਤਿ ਖਜਾਨਾ ਬਖਸਿਆ ਗੁਰਿ ਨਾਨਕਿ ਕੀਆ ਪਸਾਉ ਜੀਉ ॥	ਸੂਹੀ ੧, ਕੁਚ, ੩ : ੧੧ -	੭੬੩
ਹਰਿ ਭਗਤਿ ਦ੍ਰਿੜਾਵੈ ਹਰਿ ਭਗਤਿ ਸੁਣੈ ਤਿਸੁ ਸਤਿਗੁਰ ਮਿਲੀਐ ॥	ਗਉ ੪, ੫੨, ੩ : ੧ -	੧੬੮
ਹਰਿ ਭਗਤਿ ਦ੍ਰਿੜੁ ਮਿਲੁ ਸਾਧ ਨਾਨਕ ਤੇਰੈ ਕਾਮਿ ਆਵਤ ਏਹ ॥	ਮਾਰੂ ੫, ੨੫, ੨ : ੨ -	੧੦੦੬
ਹਰਿ ਭਗਤਿ ਪਾਈਐ ਪ੍ਰਭੁ ਧਿਆਈਐ ਜਾਇ ਮਿਲੀਐ ਹਰਿ ਜਨਾ ॥	ਬਿਹਾ ੫, ੪, ੨ : ੩ -	੫੪੪
ਹਰਿ ਭਗਤਿ ਬਿਨਾ ਲੇ ਧਰਨਿ ਗਡਲੀਆ ॥	ਆਸਾ ੫, ੫੫, ੨ : ੨ -	੩੮੫
ਹਰਿ ਭਗਤਿ ਭੰਡਾਰ ਲਹਾਇਦਾ ਆਪੇ ਵਰਤਾਈ ॥	ਗਉ ੪, ੪੬, ੩ : ੩ -	੧੬੬
ਹਰਿ ਭਗਤਿ ਭਾਇ ਚਿਤੁ ਲਾਗਾ ॥	ਸੋਰ ੫, ੫੮, ੨ : ੩ -	੬੨੩
ਹਰਿ ਭਗਤਿ ਭਾਵ ਹੀਣੰ ਨਾਨਕ ਪ੍ਰਭ ਬਿਸਰਤ ਤੇ ਪ੍ਰੇਤਤਹ ॥	ਜੈਤ ੫, ਵਾਰ ੪ ਸ, ੫, ੧ : ੨ -	੭੦੬
ਹਰਿ ਭਗਤੀ ਅਸਨੇਹਿ ਗੁਰਮੁਖਿ ਘੀਜਈ ॥	ਮਲਾ ੧, ਵਾਰ, ੧੭ : ੮ -	੧੨੮੫
ਹਰਿ ਭਗਤੀ ਸਚਿ ਨਾਮਿ ਪਤੀਨਾ ॥	ਬਸੰ ੧, ਅਸ ੪, ੧*: ੨ -	੧੧੮੯
ਹਰਿ ਭਗਤੀ ਰਾਤੇ ਮੋਖ ਦੁਆਰੁ ॥	ਆਸਾ ੩, ਅਸ ੨੪, ੮ : ੩ -	੪੨੩
ਹਰਿ ਭਗਵੰਤਾ ਤਾ ਜਨੁ ਖਰਾ ਸੁਖਾਲਾ ॥	ਮਾਝ ੫, ਅਸ ੩੭, ੧ : ੨ -	੧੩੧
ਹਰਿ ਭਜਨ ਸਫਲ ਕਾਮ ॥	ਆਸਾ ੫, ੧੫੫, ੧*: ੩ -	੪੦੮
ਹਰਿ ਭਜਿ ਆਨ ਕਰਮ ਬਿਕਾਰ ॥	ਸਾਰ ੫, ੧੨੯, ੧*: ੧ -	੧੨੨੯
ਹਰਿ ਭਜਿ ਜਨਮੁ ਪਦਾਰਥੁ ਜੀਤ ॥	ਨਟ ੫, ੧੦, ੨ : ੧ -	੯੮੦
ਹਰਿ ਭਜੁ ਪ੍ਰਾਣੀ ਰਸਨ ਰਸਾਇ ॥	ਗਉ ੧, ਅਸ ੩, ੩ : ੩ -	੨੨੨
ਹਰਿ ਭਜੁ ਮਨ ਮੇਰੇ ਤਰੁ ਭਉਜਲੁ ਤੂ ਤਾਰੀ ॥	ਗਉ ੪, ੩੯, ੧*: ੨ -	੧੬੩
ਹਰਿ ਭਜੁ ਮੇਰੇ ਮਨ ਗਹਿਰ ਗੰਭੀਰਾ ॥	ਆਸਾ ੧, ੧੭, ੧*: ੨ -	੩੫੪

ਹਰਿ ਭੰਡਾਰੁ ਹਾਥਿ ਆਇਆ ॥	ਮਾਰੂ ੫, ੨੩, ੪ : ੩	-	੧੦੦੬
ਹਰਿ ਭਰਿਪੁਰੇ ਰਹਿਆ ॥	ਬਿਲਾ ੪, ੭, ੧*: ੩	-	੮੦੧
ਹਰਿ ਭਾਉ ਲਗਾ ਬੈਰਾਗੀਆ ਵਡਭਾਗੀ ਹਰਿ ਮਨਿ ਰਾਖੁ ॥	ਮਾਰੂ ੪, ੬, ੧ : ੧	-	੯੯੭
ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥	ਰਾਮ ਸੁੰਦ, ਸਦ, ੫ : ੫	-	੯੨੩
ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥	ਬਿਹਾ ੪, ੨, ੧ : ੪	-	੫੩੮
ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ ॥	ਰਾਮ ਸੁੰਦ, ਸਦ, ੨ : ੧	-	੯੨੩
ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ ॥	ਰਾਮ ਸੁੰਦ, ਸਦ, ੩ : ੨	-	੯੨੩
ਹਰਿ ਭਾਣਾ ਤਾ ਭਰਮਾਇਅਨੁ ਕਰਿ ਪਰਪੰਚੁ ਖੇਲੁ ਉਪਾਇ ॥	ਗੂਜ ੩, ਵਾਰ ੧੩ ਸ, ੩, ੨ : ੨	-	੫੧੩
ਹਰਿ ਭਾਵੈ ਸੁਣਿ ਬਿਨਉ ਬੇਨਤੀ ਜਨ ਨਾਨਕ ਸਰਣਿ ਪਵੀਧੇ ॥	ਬਸੰ ੪, ੫, ੪ : ੨	-	੧੧੭੯
ਹਰਿ ਭਾਵੈ ਗੁਰ ਮੇਲਿ ਮਿਲਾਏ ਹਰਿ ਤਾਰੇ ਜਗਤੁ ਸਬਾਇਆ ॥	ਮਾਰੂ ੧, ਸੋਲਾ ੨੧, ੭ : ੩	-	੧੦੪੨
ਹਰਿ ਭੇਟਤ ਆਪੁ ਮਿਟਾਇਆ ॥	ਸੋਰ ਕਬ, ੬, ੪ : ੪	-	੬੫੫
ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥	ਗੋਂਡ ਕਬ, ੩, ੩ : ੧	-	੮੭੦
ਹਰਿ ਮੰਗਲ ਰਸਿ ਰਸਨ ਰਸਾਏ ਨਾਨਕ ਨਾਮੁ ਪ੍ਰਗਾਸਾ ॥	ਸੂਹੀ ੪, ਛੰਤ ੩, ੨ : ੬	-	੭੭੫
ਹਰਿ ਮੰਗਲੁ ਗਾਉ ਸਖੀ ਗ੍ਰਿਹੁ ਮੰਦਰੁ ਬਣਿਆ ॥	ਰਾਮ ੩, ਅਨੰ, ੩੪ : ੨	-	੯੨੧
ਹਰਿ ਮੰਗਲੁ ਨਾਨਕ ਗਾਈਐ ॥	ਸੋਰ ੫, ੫੪, ੪ : ੪	-	੬੨੨
ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥	ਪ੍ਰਭਾ ੩, ਅਸ ੧, ੧੧ : ੧	-	੧੩੪੬
ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥	ਪ੍ਰਭਾ ੩, ਅਸ ੧, ੭ : ੧	-	੧੩੪੬
ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥	ਪ੍ਰਭਾ ੩, ਅਸ ੧, ੧੦ : ੧	-	੧੩੪੬
ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ ॥	ਤੁਖਾ ੧, ਬਾਰਾ, ੪ : ੩	-	੧੧੦੭
ਹਰਿ ਮੰਦਰਿ ਵਸਤੁ ਅਨੇਕ ਹੈ ਨਵ ਨਿਧਿ ਨਾਮੁ ਸਮਾਲਿ ॥	ਸਲੋ ੩, ੪੮ : ੩	-	੧੪੧੮
ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥	ਪ੍ਰਭਾ ੩, ਅਸ ੧, ੨ : ੧	-	੧੩੪੬
ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ ॥	ਪ੍ਰਭਾ ੩, ਅਸ ੧, ੫ : ੧	-	੧੩੪੬
ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥	ਪ੍ਰਭਾ ੩, ਅਸ ੧, ੪ : ੨	-	੧੩੪੬
ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮ੍ਹਾਲਿ ॥	ਪ੍ਰਭਾ ੩, ਅਸ ੧, ੧ : ੨	-	੧੩੪੬
ਹਰਿ ਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ ॥	ਰਾਮ ੩, ਵਾਰ, ੧੨ : ੧	-	੯੫੩
ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ ॥	ਸਲੋ ੩, ੪੮ : ੧	-	੧੪੧੮
ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥	ਪ੍ਰਭਾ ੩, ਅਸ ੧, ੯ : ੧	-	੧੩੪੬
ਹਰਿ ਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ ॥	ਬਿਹਾ ੫, ੧, ੪ : ੨	-	੫੪੨
ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥	ਪ੍ਰਭਾ ੩, ਅਸ ੧, ੩ : ੧	-	੧੩੪੬
ਹਰਿ ਮਨਹਿ ਮੀਠਾ ਪ੍ਰਭੂ ਤੂਠਾ ਅਮਿਉ ਵੂਠਾ ਸੁਖ ਭਏ ॥	ਵਡ ੫, ਛੰਤ ੨, ੩ : ੩	-	੫੭੭
ਹਰਿ ਮਨਿ ਤਨਿ ਵਸਿਆ ਸੋਈ ॥	ਸੋਰ ੫, ੮੬, ੧ : ੧	-	੬੨੯
ਹਰਿ ਮਨਿ ਬਸੇ ਨਿਸਿ ਬਾਸਰੋ ॥	ਕਲਿ ੫, ੭, ੪ : ੧	-	੧੩੨੨
ਹਰਿ ਮਨਿ ਵਸਿਆ ਸਦਾ ਸੁਖਦਾਤਾ ਸਬਦੇ ਮਨਿ ਓਮਾਹਾ ਹੇ ॥	ਮਾਰੂ ੩, ਸੋਲਾ ੧੧, ੨ : ੩	-	੧੦੫੪
ਹਰਿ ਮਨੁ ਤਨੋ ਗੁਰਮੁਖਿ ਭੀਜੈ ਰਾਮ ਨਾਮੁ ਪਿਆਰੇ ਰਾਮ ॥	ਸੂਹੀ ੩, ਛੰਤ ੭, ੧ : ੨	-	੭੭੨
ਹਰਿ ਮਾਨਿ ਲੀਏ ਨਾਮ ਦੀਏ ਅਵਰੁ ਕਛੂ ਨ ਬੀਚਾਰਿਆ ॥	ਜੈਤ ੫, ਛੰਤ ੩, ੪ : ੪	-	੭੦੫
ਹਰਿ ਮਾਰਗਿ ਚਲਤ ਭ੍ਰਮੁ ਸਗਲਾ ਖੋਇਆ ॥	ਮਾਝ ੫, ੧੭, ੨ : ੨	-	੯੯
ਹਰਿ ਮਾਰਗੁ ਸਾਧੂ ਦਸਿਆ ਜਪੀਐ ਗੁਰਮੰਤੁ ॥	ਗਉ ੫, ਵਾਰ, ੧੪ : ੩	-	੩੨੧
ਹਰਿ ਮਾਲਾ ਉਰ ਅੰਤਰਿ ਧਾਰੈ ॥	ਆਸਾ ੫, ੭੦, ੨ : ੧	-	੩੮੮
ਹਰਿ ਮਾਲਾ ਤਾ ਕੈ ਸੰਗਿ ਜਾਇ ॥	ਆਸਾ ੫, ੭੦, ੪ : ੨	-	੩੮੮
ਹਰਿ ਮਿਲਣੈ ਕੀ ਏਹ ਨੀਸਾਨੀ ॥	ਰਾਮ ੫, ੪੬, ੨ : ੪	-	੮੯੭
ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ ॥	ਮਾਝ ੫, ਬਾਰਾ, ੬ : ੬	-	੧੩੪
ਹਰਿ ਮਿਲੇ ਸੁਆਮੀ ਅੰਤਰਜਾਮੀ ਹਰਿ ਨਵਤਨ ਹਰਿ ਨਵ ਰੰਗੀਆ ॥	ਵਡ ੪, ਘੋੜੀ ੨, ੨ : ੫	-	੫੭੬
ਹਰਿ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ ॥	ਆਸਾ ੫, ਛੰਤ ੩, ੪ : ੬	-	੪੫੪
ਹਰਿ ਮਿਲੇ ਪ੍ਰਭ ਨਿਰੰਕਾਰ ॥	ਬਿਲਾ ੫, ਅਸ ੧, ੩ : ੪	-	੮੩੭
ਹਰਿ ਮੀਠਾ ਲਾਇਆ ਪਰਮ ਸੁਖ ਪਾਇਆ ਮੁਖਿ ਭਾਗਾ ਰਤੀ ਚਾਰੇ ॥	ਆਸਾ ੪, ਛੰਤ ੧੨, ੨ : ੩	-	੪੪੬

ਹਰਿ ਮੀਠਾ ਲਾਇਆ ਮੇਰੇ ਪ੍ਰਭ ਭਾਇਆ ਅਨਦਿਨੁ ਹਰਿ ਲਿਵ ਲਾਈ ॥	ਸੂਹੀ ੪, ਛੰਤ ੨, ੪ : ੩	-	੭੭੪
ਹਰਿ ਮੁਖਿ ਪਾਠ ਪੜੈ ਬੀਚਾਰ ॥	ਆਸਾ ੧, ੨੦, ੩ : ੪	-	੩੫੫
ਹਰਿ ਮੇਰਾ ਸਖਾ ਮਨ ਮਾਹਿ ਦੀਬਾਣੁ ॥	ਆਸਾ ੫, ੧੬, ੨ : ੨	-	੩੭੫
ਹਰਿ ਮੇਰਾ ਸਾਥੀ ਸੰਗਿ ਸਖਾਈ ॥	ਆਸਾ ੫, ੧੬, ੧*: ੧	-	੩੭੫
ਹਰਿ ਮੇਰਾ ਸਿਮ੍ਰਿਤਿ ਹਰਿ ਮੇਰਾ ਸਾਸਤੁ ਹਰਿ ਮੇਰਾ ਬੰਧਪੁ ਹਰਿ ਮੇਰਾ ਭਾਈ ॥	ਗੂਜ ੩, ੨, ੨ : ੧	-	੪੯੦
ਹਰਿ ਮੇਰਾ ਧਨੁ ਮੇਰੈ ਸਾਥਿ ਚਾਲੈ ਜਹਾ ਹਉ ਜਾਉ ਤੈਂਹ ਜਾਈ ॥	ਗੂਜ ੩, ੨, ੩ : ੨	-	੪੯੦
ਹਰਿ ਮੇਰੀ ਓਟ ਮੈ ਹਰਿ ਕਾ ਤਾਣੁ ॥	ਆਸਾ ੫, ੧੬, ੨ : ੧	-	੩੭੫
ਹਰਿ ਮੇਰੀ ਪੂੰਜੀ ਮੇਰਾ ਹਰਿ ਵੇਸਾਹੁ ॥	ਆਸਾ ੫, ੧੬, ੩ : ੧	-	੩੭੫
ਹਰਿ ਮੇਰੀ ਪ੍ਰੀਤਿ ਰੀਤਿ ਹੈ ਹਰਿ ਮੇਰੀ ਹਰਿ ਮੇਰੀ ਕਥਾ ਕਹਾਨੀ ਜੀ ॥	ਗੂਜ ੩, ੨, ੧*: ੧	-	੪੯੦
ਹਰਿ ਮੇਰੀ ਵਰਤਨਿ ਹਰਿ ਮੇਰੀ ਰਾਸਿ ॥	ਰਾਮ ੫, ੩੫, ੪ : ੪	-	੮੯੪
ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥	ਆਸਾ ਕਬ, ੩੦, ੧*: ੧	-	੪੮੩
ਹਰਿ ਮੇਲਹੁ ਸਜਣੁ ਪੁਰਖੁ ਮੇਰਾ ਸਿਰੁ ਤਿਨ ਵਿਟਹੁ ਤਲ ਰੋਲੀਆ ॥	ਗਉ ੪, ਵਾਰ ੧੯ ਸ, ੪, ੧ : ੩	-	੩੧੧
ਹਰਿ ਮੇਲਹੁ ਸੰਤ ਜੀਉ ਗੋਵਿਦ ਪ੍ਰਭ ਪਾਸਾ ਜੀਉ ॥	ਗਉ ੪, ੬੯, ੪ : ੨	-	੧੭੫
ਹਰਿ ਮੇਲ੍ਹੁ ਸੰਤ ਜੀਉ ਮਨਿ ਲਗਾ ਭਾਉ ਜੀਉ ॥	ਗਉ ੪, ੬੯, ੩ : ੨	-	੧੭੫
ਹਰਿ ਮੇਲਹੁ ਸਤਿਗੁਰ ਦਇਆ ਕਰਿ ਗੁਰ ਕਉ ਬਲਿਹਾਰੀ ॥	ਸੋਰ ੪, ਵਾਰ, ੨੩ : ੫	-	੬੫੧
ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥	ਕਾਨ ੪, ਵਾਰ ੪ ਸ, ੪, ੨ : ੬	-	੧੩੧੪
ਹਰਿ ਮੇਲਹੁ ਸੁਆਮੀ ਸੰਗਿ ਪ੍ਰਭ ਜਿਸ ਕਾ ਨਿਹਚਲ ਧਾਮ ॥	ਮਾਝ ੫, ਬਾਰਾ, ੧ : ੧੦	-	੧੩੩
ਹਰਿ ਮੇਲਿ ਦਿਖਾਏ ਆਪਿ ਹਰਿ ਗੁਰ ਬਚਨੀ ਨਾਮਿ ਸਮਾਣੀ ॥	ਕਾਨ ੪, ਵਾਰ, ੧੦ : ੪	-	੧੩੧੭
ਹਰਿ ਮੋਹਿਅੜੀ ਸਾਚ ਸਬਦਿ ਠਾਕੁਰ ਦੇਖਿ ਰਹੰਸੀ ਰਾਮ ॥	ਸੂਹੀ ੧, ਛੰਤ ੩, ੨ : ੨	-	੭੬੫
ਹਰਿ ਰਸ ਊਪਰਿ ਅਵਰੁ ਕਿਆ ਕਹੀਐ ਜਿਨਿ ਪੀਆ ਸੋ ਤ੍ਰਿਪਤਾਗਾ ॥	ਸੋਰ ੧, ੧੦, ੩ : ੧	-	੫੯੮
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥	ਆਸਾ ੩, ਅਸ ੩੫, ੬ : ੨	-	੪੨੯
ਹਰਿ ਰਸਹਿ ਅਘਾਏ ਸਹਜਿ ਸਮਾਏ ਘਟਿ ਘਟਿ ਰਮਈਆ ਜਾਤੇ ॥	ਵਡ ੫, ਛੰਤ ੨, ੨ : ੪	-	੫੭੭
ਹਰਿ ਰਸਹਿ ਅਘਾਨੇ ਸਹਜਿ ਸਮਾਨੇ ਮੁਖ ਤੇ ਨਾਹੀ ਜਾਤ ਬਰਨ ॥	ਸਾਰ ੫, ੧੩, ੪ : ੧	-	੧੨੦੬
ਹਰਿ ਰਸ ਕਾ ਤੂੰ ਚਾਖਹਿ ਸਾਦੁ ॥	ਗਉ ੫, ੮੪, ੧ : ੩	-	੧੯੦
ਹਰਿ ਰਸਕਿ ਰਸਕਿ ਗੁਣ ਗਾਇਆ ॥	ਸੋਰ ੫, ੫੫, ੨ : ੪	-	੬੨੨
ਹਰਿ ਰਸ ਕੀ ਕੀਮਤਿ ਕਹੀ ਨ ਜਾਇ ॥	ਆਸਾ ੫, ੨੭, ੨ : ੧	-	੩੭੭
ਹਰਿ ਰਸਨ ਰਸਾਏ ਮੇਰੇ ਪ੍ਰਭ ਭਾਏ ਮਿਲਿਆ ਸਹਜਿ ਸੁਭਾਏ ॥	ਸੂਹੀ ੪, ਛੰਤ ੩, ੧ : ੩	-	੭੭੪
ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥	ਸੋਰ ੪, ਵਾਰ, ੧੩ : ੧	-	੬੪੭
ਹਰਿ ਰਸ ਬਿਨੁ ਸਭਿ ਸੁਆਦ ਫਿਕਰੀਆ ॥	ਆਸਾ ੫, ੫੫, ੩ : ੨	-	੩੮੫
ਹਰਿ ਰਸ ਭੋਗ ਮਹਾ ਨਿਰਜੋਗ ਵਡਭਾਗੀ ਹਰਿ ਰਸੁ ਪਾਇਆ ॥	ਆਸਾ ੪, ਛੰਤ ੧੦, ੪ : ੩	-	੪੪੫
ਹਰਿ ਰਸ ਮਾਤੇ ਪਾਰਿ ਉਤਾਰੇ ॥	ਮਾਰੂ ੧, ਸੋਲਾ ੧੮, ੫ : ੨	-	੧੦੩੮
ਹਰਿ ਰਸ ਰਸਹਿ ਮਾਨਿ ਹਾਂ ॥	ਆਸਾ ੫, ੧੫੮, ੨ : ੪	-	੪੦੯
ਹਰਿ ਰਸ ਰੰਗਿ ਰਸਨ ਨਹੀ ਤ੍ਰਿਪਤੀ ਦੁਰਮਤਿ ਦੂਖ ਸਮਾਨਿਆ ॥	ਸਾਰ ੧, ੨, ੩ : ੨	-	੧੧੯੭
ਹਰਿ ਰਸਿਕ ਬੈਰਾਗੀ ਨਾਮਿ ਲਿਵ ਲਾਗੀ ਕਤਹੁ ਨ ਜਾਇ ਨਿਖੇਧਿਆ ॥	ਕੇਦਾ ੫, ਛੰਤ ੧, ੩ : ੪	-	੧੧੨੨
ਹਰਿ ਰਸਿ ਚਾਖਿਐ ਮੁਕਤੁ ਭਏ ਜਿਨ੍ਹਾ ਸਾਚੋ ਭਾਈ ॥	ਆਸਾ ੩, ਅਸ ੨੯, ੧ : ੨	-	੪੨੬
ਹਰਿ ਰਸਿ ਫਲਿ ਰਾਤੇ ਨਾਨਕਾ ਕਰਮਿ ਸਚਾ ਨੀਸਾਣੁ ॥	ਬਿਹਾ ੪, ਵਾਰ ੬ ਸ, ੩, ੨ : ੪	-	੫੫੦
ਹਰਿ ਰਸਿ ਬੀਧਾ ਹਰਿ ਮਨੁ ਪਿਆਰਾ ਮਨੁ ਹਰਿ ਰਸਿ ਨਾਮਿ ਝਕੋਲੇ ਰਾਮ ॥	ਬਿਹਾ ੪, ੧, ੧ : ੨	-	੫੩੭
ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥	ਮਾਰੂ ੩, ਸੋਲਾ ੧੪, ੧ : ੩	-	੧੦੫੭
ਹਰਿ ਰਸਿ ਮਾਤੇ ਇਹੁ ਸੁਖੁ ਕਹੀਐ ॥	ਗਉ ੧, ਅਸ ੧੫, ੨ : ੩	-	੨੨੭
ਹਰਿ ਰਸਿ ਰਾਤਾ ਜਨੁ ਪਰਵਾਣੁ ॥	ਬਸੰ ੧, ਅਸ ੩, ੭ : ੪	-	੧੧੮੯
ਹਰਿ ਰਸਿ ਰਾਤੇ ਰੰਗਿ ਮੁਰਾਰਿ ॥	ਸੂਹੀ ੪, ੭, ੨ : ੨	-	੭੩੩
ਹਰਿ ਰਸੁ ਸਾਧੂ ਹਾਟਿ ਸਮਾਇ ॥	ਆਸਾ ੫, ੨੭, ੨ : ੨	-	੩੭੭
ਹਰਿ ਰਸੁ ਕੇ ਮਾਤੇ ਮਨਿ ਸਦਾ ਅਨੰਦ ॥	ਆਸਾ ੫, ੨੭, ੧ : ੩	-	੩੭੭
ਹਰਿ ਰਸੁ ਗੁਰ ਤੇ ਪਾਇਆ ਮੇਰਾ ਮਨੁ ਤਨੁ ਲੀਨੀ ॥	ਗਉ ੩, ੩੮, ੨ : ੨	-	੧੬੩
ਹਰਿ ਰਸੁ ਚਾਹੈ ਪ੍ਰਿਅ ਪ੍ਰਿਅ ਮੁਖਿ ਟੇਰੈ ਜਿਉ ਅਲਿ ਕਮਲਾ ਲੋਭਾਂਗੈ ॥	ਸਾਰ ੫, ੨੮, ੧ : ੨	-	੧੨੦੯
ਹਰਿ ਰਸੁ ਚਾਖਹਿ ਸੇ ਜਨ ਨਿਰਮਲ ਨਿਰਮਲ ਨਾਮੁ ਧਿਆਵਣਿਆ ॥	ਮਾਝ ੩, ਅਸ ੩੨, ੧*: ੨	-	੧੨੮

ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥	ਬਿਲਾ ੫, ੪੩, ੨ : ੧	-	੮੧੧
ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥	ਪ੍ਰਭਾ ੧, ਅਸ ੫, ੮ : ੩	-	੧੩੪੫
ਹਰਿ ਰਸੁ ਚਾਖਿ ਸਦਾ ਮਨੁ ਤ੍ਰਿਪਤਿਆ ਗੁਣ ਗਾਵੈ ਗੁਣੀ ਅਘਾਇਆ ॥	ਸੋਰ ੩, ੭, ੩ : ੨	-	੬੦੨
ਹਰਿ ਰਸੁ ਚਾਖਿ ਤ੍ਰਿਖਾ ਨਿਵਾਰੀ ਹਰਿ ਮੇਲਿ ਲਏ ਬਡਭਾਗੀ ॥	ਸਾਰ ੧, ਅਸ ੨, ੨ : ੨	-	੧੨੩੨
ਹਰਿ ਰਸੁ ਚਾਖਿ ਮਨੁ ਨਿਰਮਲੁ ਹੋਆ ਕਿਲਬਿਖ ਕਾਟਣਹਾਰਾ ॥	ਸੋਰ ੩, ੧੧, ੨ : ੨	-	੬੦੩
ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥	ਬਸੰ ੩, ੮, ੪ : ੩	-	੧੧੭੪
ਹਰਿ ਰਸੁ ਚੋਗ ਚੁਗਹਿ ਪ੍ਰਭ ਭਾਵੈ ॥	ਧਨਾ ੧, ਅਸ ੧, ੧ : ੩	-	੬੮੫
ਹਰਿ ਰਸੁ ਛੋਡਿ ਹੋਛੈ ਰਸਿ ਮਾਤਾ ॥	ਆਸਾ ੫, ੨੨, ੧ : ੧	-	੩੭੬
ਹਰਿ ਰਸੁ ਛੋਡਿ ਬਿਖਿਆ ਫਲੁ ਚਾਖਿਆ ॥	ਬਿਲਾ ੫, ੧੬, ੧ : ੨	-	੮੦੫
ਹਰਿ ਰਸੁ ਜਨ ਚਾਖਹੁ ਜੇ ਭਾਈ ॥	ਸੂਹੀ ੪, ੭, ੧* : ੧	-	੭੩੩
ਹਰਿ ਰਸੁ ਜਿਨੀ ਚਾਖਿਆ ਅਨ ਰਸ ਠਾਕਿ ਰਹਾਇਆ ॥	ਮਾਰੂ ੩, ਵਾਰ, ੫ : ੪	-	੧੦੮੮
ਹਰਿ ਰਸੁ ਜਿਨਿ ਜਨਿ ਚਾਖਿਆ ॥	ਗਉ ੫, ੧੪੬*, ੨ : ੧	-	੨੧੧
ਹਰਿ ਰਸੁ ਜਿਨੀ ਚਾਖਿਆ ਪਿਆਰੇ ਤ੍ਰਿਪਤਿ ਰਹੇ ਆਘਾਇ ॥	ਆਸਾ ੫, ਬਿਰ ੩, ੭ : ੧	-	੪੩੧
ਹਰਿ ਰਸੁ ਤਿਨ ਹੀ ਜਾਤਾ ॥	ਸੋਰ ੫, ੫੯, ੪ : ੨	-	੬੨੩
ਹਰਿ ਰਸੁ ਨ ਚਾਖੈ ਫੀਕਾ ਆਲਾਇ ॥	ਗਉ ੩, ੨੩, ੨ : ੨	-	੧੫੮
ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥	ਸੋਰ ੩, ੪, ੩ : ੨	-	੬੦੧
ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ ਬਹੁੜਿ ਨ ਤ੍ਰਿਸਨਾ ਲਾਗੈ ਆਇ ॥	ਰਾਮ ੩, ਅਨੰ, ੩੨ : ੩	-	੯੨੧
ਹਰਿ ਰਸੁ ਪਾਵੈ ਬਿਰਲਾ ਕੋਇ ॥	ਗਉ ੫, ਸੁਖ ੨੦, ੨ : ੨	-	੨੮੯
ਹਰਿ ਰਸੁ ਪੀ ਸੰਤੋਖੁ ਹੋਆ ਸਚੁ ਵਸਿਆ ਮਨਿ ਆਏ ॥	ਬਿਲਾ ੪, ਵਾਰ ੪ ਸ, ੩, ੧ : ੪	-	੮੫੦
ਹਰਿ ਰਸੁ ਪੀ ਸਦਾ ਤ੍ਰਿਪਤਿ ਭਏ ਫਿਰਿ ਤ੍ਰਿਸਨਾ ਭੁਖ ਗਵਾਇਆ ॥	ਮਾਰੂ ੩, ਵਾਰ, ੫ : ੫	-	੧੦੮੮
ਹਰਿ ਰਸੁ ਪੀ ਜਨ ਸਦਾ ਤ੍ਰਿਪਤਾਸੇ ਵਿਚਹੁ ਆਪੁ ਗਵਾਏ ॥	ਸੋਰ ੩, ੧੦, ੩ : ੨	-	੬੦੩
ਹਰਿ ਰਸੁ ਪੀਵਹੁ ਪੁਰਖ ਗਿਆਨੀ ॥	ਸੋਰ ੫, ੧੦, ੧* : ੧	-	੬੧੧
ਹਰਿ ਰਸੁ ਪੀਵਹੁ ਭਾਈ ॥	ਸੋਰ ੫, ੮੯, ੧* : ੧	-	੬੩੦
ਹਰਿ ਰਸੁ ਪੀਵਤ ਸਦ ਹੀ ਰਾਤਾ ॥	ਆਸਾ ੫, ੨੨, ੧ : ੧	-	੩੭੭
ਹਰਿ ਰਸੁ ਪੀਵੈ ਅਲਮਸਤੁ ਮਤਵਾਰਾ ॥	ਆਸਾ ੫, ੨੨, ੧* : ੧	-	੩੭੭
ਹਰਿ ਰਸੁ ਪੀਵੈ ਸਹਜਿ ਰਹੈ ਉਡੈ ਨ ਆਵੈ ਜਾਇ ॥	ਸਿਰੀ ੩, ਅਸ ੨੦, ੧ : ੨	-	੬੬
ਹਰਿ ਰਸੁ ਪੀਵੈ ਛੂਟੈ ਨਿਦਾਨਿ ॥	ਰਾਮ ੧, ਓਅੰ, ੫੦ : ੮	-	੯੩੭
ਹਰਿ ਰਸੁ ਪੀਵੈ ਤਾ ਸਾਤਿ ਆਵੈ ਨਿਜ ਘਰਿ ਤਾੜੀ ਲਾਏ ॥	ਮਾਰੂ ੧, ਅਸ ੭, ੮ : ੨	-	੧੦੧੩
ਹਰਿ ਰਸੁ ਪੀਵੈ ਰਸਨ ਰਸਾਇ ॥	ਮਲਾ ੩, ੧੨, ੩ : ੪	-	੧੨੬੨
ਹਰਿ ਰਸੁ ਮੀਠਾ ਮਨ ਮਹਿ ਵੂਠਾ ਸਤਿਗੁਰੁ ਤੂਠਾ ਸਹਜੁ ਭਇਆ ॥	ਆਸਾ ੫, ਛੰਤ ੧, ੧ : ੩	-	੪੫੨
ਹਰਿ ਰਸੁ ਰਸਨਾ ਚਾਖੁ ਤੂੰ ਤਾਂ ਮਨੁ ਨਿਰਮਲੁ ਹੋਈ ॥	ਗੂਜ ੩, ੭, ੧* : ੨	-	੪੯੨
ਹਰਿ ਰਸੁ ਰਸਨਾ ਰਾਮ ਗੁਨ ਗਾਇ ॥	ਗਉ ੪, ੪੦, ੧* : ੨	-	੧੬੪
ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥	ਸਲੋ ੩, ੩੬ : ੨	-	੧੪੧੭
ਹਰਿ ਰੰਗ ਕਉ ਲੋਚੈ ਸਭੁ ਕੋਈ ॥	ਸੂਹੀ ੪, ੬, ੨ : ੧	-	੭੩੨
ਹਰਿ ਰੰਗ ਰੰਗ ਰੰਗ ਅਨੂਪੇਰੈ ॥	ਕਾਨ ੫, ੩੪, ੧* : ੩	-	੧੩੦੪
ਹਰਿ ਰੰਗ ਰੰਗਾ ਸਹਜਿ ਮਾਣੁ ॥	ਬਸੰ ੫, ੩, ੪ : ੩	-	੧੧੮੦
ਹਰਿ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨਿ ॥	ਸਾਰ ੫, ੯੧, ੧ : ੨	-	੧੨੨੨
ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥	ਪ੍ਰਭਾ ੧, ਅਸ ੭, ੧ : ੨	-	੧੩੪੫
ਹਰਿ ਰੰਗਿ ਅਨਦਿਨੁ ਜਾਗੇ ॥	ਸੂਹੀ ੫, ਛੰਤ ੩, ੧ : ੨	-	੭੭੮
ਹਰਿ ਰੰਗਿ ਚਲੂਲੈ ਜੋ ਰਤੇ ਤਿਨ ਭਿਨੀ ਹਰਿ ਰੰਗਿ ਚੋਲੀਆ ॥	ਗਉ ੪, ਵਾਰ ੧੯ ਸ, ੪, ੧ : ੫	-	੩੧੧
ਹਰਿ ਰੰਗਿ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ॥	ਸੂਹੀ ੫, ਛੰਤ ੩, ੧ : ੩	-	੭੭੮
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਹਰਿ ਰਸਿ ਮਨੁ ਤ੍ਰਿਪਤਾਵਣਿਆ ॥	ਮਾਝ ੩, ਅਸ ੩੦, ੧ : ੩	-	੧੨੭
ਹਰਿ ਰੰਗਿ ਰਹਹਿ ਸਦਾ ਰੰਗਿ ਰਾਤੇ ਰਸਨਾ ਹਰਿ ਰਸੁ ਪਿਆਏ ॥	ਗੂਜ ੩, ਵਾਰ, ੧੧ : ੩	-	੫੧੩
ਹਰਿ ਰੰਗਿ ਰਾਤਾ ਸਦ ਬੈਰਾਗੀ ਹਰਿ ਨਿਕਟਿ ਤਿਨਾ ਘਰਿ ਆਵੈਗੋ ॥	ਕਾਨ ੪, ਅਸ ੪, ੧ : ੧	-	੧੩੧੦
ਹਰਿ ਰੰਗਿ ਰਾਤਾ ਸੋ ਮਨੁ ਸਾਚਾ ॥	ਗਉ ੫, ੧੪੧, ੧* : ੧	-	੧੯੪
ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥	ਸੂਹੀ ੪, ੬, ੧* : ੧	-	੭੩੨
ਹਰਿ ਰੰਗਿ ਰਾਤਾ ਮਨੁ ਰਾਮ ਗੁਨ ਗਾਵੈ ॥	ਪ੍ਰਭਾ ੫, ੮, ੧* : ੧	-	੧੩੪੦

ਹਰਿ ਰੰਗਿ ਰਾਤੀ ਸਹਜੇ ਮਾਤੀ ਹਰਿ ਪ੍ਰਭੁ ਹਰਿ ਹਰਿ ਪਾਇਆ ॥	ਵਡ ੪, ਘੋੜੀ ੨, ੩ : ੫	੫੭੬
ਹਰਿ ਰੰਗਿ ਰਾਤੇ ਸਹਜਿ ਮਾਤੇ ਤਿਲੁ ਨ ਮਨ ਤੇ ਬੀਸਰੈ ॥	ਰਾਮ ੫, ਰੁਤੀ, ੮ : ੩	੯੨੯
ਹਰਿ ਰੰਗਿ ਰਾਤੇ ਪ੍ਰਭ ਬਿਧਾਤੇ ਰਾਮ ਕੇ ਗੁਣ ਗਾਵਹੇ ॥	ਆਸਾ ੫, ਛੰਤ ੮, ੪ : ੪	੪੫੮
ਹਰਿ ਰੰਗਿ ਰਾਤੇ ਮੋਹੁ ਚੁਕਾਇ ॥	ਆਸਾ ੩, ੪੩, ੪ : ੨	੩੬੨
ਹਰਿ ਰੰਗੀ ਇਕ ਰੰਗੀ ਠਾਕੁਰੁ ਸੰਤਸੰਗਿ ਪ੍ਰਭੁ ਜਾਤਾ ॥	ਸਾਰ ੫, ਛੰਤ ੧, ੧ : ੫	੧੨੩੬
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥	ਟੋਡੀ ੪, ੧, ੨ : ੧	੭੧੧
ਹਰਿ ਰੰਗੁ ਅਖਾੜਾ ਪਾਇਓਨੁ ਮੇਰੇ ਲਾਲ ਜੀਉ ਆਵਣੁ ਜਾਣੁ ਸਬਾਏ ਰਾਮ ॥	ਬਿਹਾ ੫, ੧, ੧ : ੨	੫੪੧
ਹਰਿ ਰੰਗੁ ਕਦੇ ਨ ਉਤਰੈ ਗੁਰ ਸੇਵਾ ਸਬਦੁ ਸਮਾਲਿ ॥	ਗਉ ੪, ਕਰ ੨, ੯ : ੨	੨੩੫
ਹਰਿ ਰੰਗੁ ਚੜਿਆ ਅਤਿ ਅਪਾਰਾ ਹਰਿ ਰਸਿ ਰਸਿ ਗੁਣ ਗਾਵਣਿਆ ॥	ਮਾਝ ੩, ਅਸ ੧੩, ੬ : ੩	੧੧੭
ਹਰਿ ਰੰਗੁ ਨਾਲਿ ਨ ਲਖੀਐ ਮੇਰੇ ਗੋਵਿਦਾ ਗੁਰ ਪੂਰਾ ਅਲਖੁ ਲਖਾਹੀ ਜੀਉ ॥	ਗਉ ੪, ੬੭, ੧ : ੨	੧੭੩
ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥	ਕਾਨ ੪, ੫, ੩ : ੨	੧੨੯੬
ਹਰਿ ਰਚਨਾ ਤੇਰੀ ਕਿਆ ਗਤਿ ਮੇਰੀ ਹਰਿ ਬਿਨੁ ਘੜੀ ਨ ਜੀਵਾ ॥	ਤੁਖਾ ੧, ਬਾਰਾ, ੧ : ੩	੧੧੦੭
ਹਰਿ ਰਤਨ ਜਵੇਹਰ ਲਾਲ ॥	ਕਾਨ ੪, ੭, ੧*: ੨	੧੨੯੬
ਹਰਿ ਰਤਨ ਪਦਾਰਥੋ ਪਰਗਟੋ ਪੂਰਨੋ ਛੋਡਿ ਨ ਕਤਹੂ ਜਾਏ ॥	ਆਸਾ ੫, ਛੰਤ ੩, ੨ : ੪	੪੫੪
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥	ਸੂਹੀ ੪, ੧੦, ੨ : ੨	੭੩੪
ਹਰਿ ਰਾਇਆ ਮੇਰਾ ਸਜਣੁ ਪਿਆਰਾ ਗੁਰੁ ਮੇਲੇ ਮੇਰਾ ਮਨੁ ਜੀਵਾਈਆ ਜੀਉ ॥	ਗਉ ੪, ੬੭, ੩ : ੩	੧੭੪
ਹਰਿ ਰਾਸਿ ਮੇਰੀ ਮਨੁ ਵਣਜਾਰਾ ॥	ਰਾਮ ੩, ਅਨੰ, ੩੧ : ੧	੯੨੧
ਹਰਿ ਰਾਸਿ ਮੇਰੀ ਮਨੁ ਵਣਜਾਰਾ ਸਤਿਗੁਰ ਤੇ ਰਾਸਿ ਜਾਣੀ ॥	ਰਾਮ ੩, ਅਨੰ, ੩੧ : ੨	੯੨੧
ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥	ਗਉ ੪, ਵਾਰ ੧੮ ਸ, ੪, ੨ : ੨	੩੧੦
ਹਰਿ ਰਾਖਿਆ ਉਰਿ ਧਾਰੇ ਅਪਨਾ ਕਾਰਜੁ ਸਵਾਰੇ ਗੁਰਮਤੀ ਹਰਿ ਜਾਤਾ ॥	ਸੂਹੀ ੩, ਛੰਤ ੬, ੪ : ੩	੭੭੨
ਹਰਿ ਰਾਖੁ ਰਾਖੁ ਜਨ ਕਿਰਮ ਤੁਮਾਰੇ ਸਰਣਾਗਤਿ ਪੁਰਖ ਪ੍ਰਤਿਪਲਘਾ ॥	ਸੂਹੀ ੪, ੨, ੩ : ੧	੭੩੧
ਹਰਿ ਰਾਮ ਨਾਮੁ ਸਲਾਹਿ ਹਰਿ ਪ੍ਰਭ ਹਰਿ ਭਗਤਿ ਹਰਿ ਜਨ ਮੰਗੀਆ ॥	ਵਡ ੪, ਘੋੜੀ ੨, ੧ : ੫	੫੭੬
ਹਰਿ ਰਾਮ ਨਾਮੁ ਜਪਿ ਲਾਹਾਂ ॥	ਦੇਵ ੫, ੧੦, ੧*: ੧	੫੩੦
ਹਰਿ ਰਾਮ ਨਾਮੈ ਰਹਉ ਲਾਗੋ ਜਨ ਨਾਨਕ ਨਾਮਿ ਸਮਾਇਓ ॥	ਮਾਲੀ ੪, ੩, ੪ : ੨	੯੮੫
ਹਰਿ ਰਾਮ ਬੋਲਹੁ ਹਰਿ ਸਾਧੂ ਹਰਿ ਕੇ ਜਨ ਸਾਧੂ ਜਗਦੀਸੁ ਜਪਹੁ ਮਨਿ ਬਚਨਿ ਕਰਮਿ ਹਰਿ ਹਰਿ ਆਰਾਧੂ ਹਰਿ ਕੇ ਜਨ ਸਾਧੂ ॥	ਸਾਰ ੪, ੯, ੨ : ੧	੧੨੦੧
ਹਰਿ ਰਾਮ ਬੋਲਿ ਹਰਿ ਰਾਮ ਬੋਲਿ ਸਭਿ ਪਾਪ ਗਵਾਧੂ ॥	ਸਾਰ ੪, ੯, ੨ : ੨	੧੨੦੧
ਹਰਿ ਰਾਮ ਰਾਮ ਮੇਰੇ ਬਾਬੁਲਾ ਪਿਰ ਮਿਲਿ ਧਨ ਵੇਲ ਵਧੰਦੀ ॥	ਸਿਰੀ ੪, ਛੰਤ ੧, ੫ : ੬	੭੯
ਹਰਿ ਰਾਮ ਰਾਮ ਮੇਰੇ ਬਾਬੋਲਾ ਪਿਰ ਮਿਲਿ ਧਨ ਵੇਲ ਵਧੰਦੀ ॥	ਸਿਰੀ ੪, ਛੰਤ ੧, ੫ : ੧	੭੯
ਹਰਿ ਰਾਮ ਰਾਮ ਰਾਮ ਰਾਮਾ ॥	ਗਉ ੫, ੧੭੧*, ੧ : ੧	੨੧੮
ਹਰਿ ਰੁਖੀ ਰੋਟੀ ਖਾਇ ਸਮਾਲੇ ॥	ਮਾਝ ੫, ੩੭, ੨ : ੧	੧੦੫
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥	ਆਸਾ ੪, ਛੰਤ ੧੮, ੧ : ੩	੪੫੦
ਹਰਿ ਲਬਧੋ ਮਿਤ੍ਰ ਸੁਮਿਤੋ ॥	ਗਾਥਾ ੫, ੧੩ : ੧	੧੩੬੦
ਹਰਿ ਲਾਭੁ ਪਾਇਆ ਆਪੁ ਮਿਟਾਇਆ ਮਿਲੇ ਚਿਰੀ ਵਿਛੁੰਨਿਆ ॥	ਬਿਹਾ ੫, ੫, ੨ : ੪	੫੪੫
ਹਰਿ ਲੋਚਾ ਪੂਰਨ ਮੇਰੀਆ ॥	ਸਿਰੀ ੫, ਅਸ ੨੯, ੧੫ : ੨	੭੪
ਹਰਿ ਵਣਜੁ ਕਰਾਵੈ ਦੇ ਰਾਸਿ ਰੇ ॥	ਗਉ ੪, ੪੫, ੧*: ੨	੧੬੫
ਹਰਿ ਵਰਿ ਨਾਰਿ ਭਈ ਸੋਹਾਗਣਿ ਮਨਿ ਤਨਿ ਪ੍ਰੇਮੁ ਸੁਖਾਨਿਆ ॥	ਮਲਾ ੧, ੨, ੨ : ੨	੧੨੫੪
ਹਰਿ ਵਰੁ ਸੋਹਾਗੋ ਮਸਤਕਿ ਭਾਗੋ ਸਚੈ ਸਬਦਿ ਸੁਹਾਏ ॥	ਵਡ ੩, ਛੰਤ ੧, ੪ : ੫	੫੬੮
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥	ਸਿਰੀ ੧, ਅਸ ੯, ੩ : ੩	੫੮
ਹਰਿ ਵਰੁ ਜਿਨਿ ਪਾਇਆ ਧਨ ਨਾਰੀ ॥	ਆਸਾ ੧, ੧੪, ੩ : ੧	੩੫੩
ਹਰਿ ਵਰੁ ਨਾਰਿ ਸੁਹਾਵਣੀ ਮੈ ਭਾਵੈ ਪ੍ਰਭੁ ਸੋਇ ॥	ਸਿਰੀ ੧, ਅਸ ੫, ੮ : ੨	੫੬
ਹਰਿ ਵਰੁ ਪਾਇਆ ਕਾਮਣੀ ਗੁਰਿ ਮੇਲਿ ਮਿਲਾਈ ॥	ਆਸਾ ੩, ਅਸ ੩੩, ੧*: ੨	੪੨੮
ਹਰਿ ਵਰੁ ਪਾਇਨਿ ਘਰਿ ਆਪਣੈ ਗੁਰ ਕੈ ਹੇਤਿ ਪਿਆਰਿ ॥	ਸਿਰੀ ੩, ੬੨, ੨ : ੨	੩੮
ਹਰਿ ਵਰੁ ਰਾਵਹਿ ਸਦਾ ਮੁਈਏ ਨਿਜ ਘਰਿ ਵਾਸਾ ਪਾਏ ॥	ਵਡ ੩, ਛੰਤ ੧, ੪ : ੨	੫੬੮
ਹਰਿ ਵਾਪਾਰਿ ਸੇ ਜਨ ਲਾਗੇ ਜਿਨਾ ਮਸਤਕਿ ਮਣੀ ਵਡਭਾਗੋ ਰਾਮ ॥	ਵਡ ੩, ਛੰਤ ੨, ੩ : ੧	੫੬੮

ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥	ਗਉ ੪, ੬੬, ੨ : ੪	-	੧੭੩
ਹਰਿ ਵੁਠਾ ਮਨੁ ਤਨੁ ਸਭੁ ਪਰਫੜੈ ਸਭੁ ਜਗੁ ਹਰੀਆਵਲੁ ਹੋਇ ॥	ਸਲੋ ੩, ੫੯ : ੨	-	੧੪੨੦
ਹਰਿ ਵੁਠੈ ਮਨੁ ਤਨੁ ਪਰਫੜੈ ਸਭੁ ਜਗੁ ਹਰਿਆ ਹੋਇ ॥	ਸਲੋ ੩, ੬੧ : ੨	-	੧੪੨੦
ਹਰਿ ਵੇਖਣ ਕਉ ਸਭੁ ਕੋਈ ਲੋਚੈ ਸੋ ਵੇਖੈ ਜਿਸੁ ਆਪਿ ਵਿਖਾਲੇ ॥	ਵਡ ੪, ੩, ੬ : ੧	-	੫੬੨
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥	ਗਉ ੪, ਵਾਰ ੧੬ ਸ, ੪, ੧ : ੬	-	੩੦੯
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ ॥	ਬਿਹਾ ੪, ੫, ੩ : ੧	-	੫੪੦
ਹਰੀ ਅੰਗੂਰੀ ਗਦਹਾ ਚਰੈ ॥	ਗਉ ਕਬ, ੧੪, ੧ : ੧	-	੩੨੬
ਹਰੀਚੰਦੁ ਦਾਨੁ ਕਰੈ ਜਸੁ ਲੇਵੈ ॥	ਗਉ ੧, ਅਸ ੯, ੩ : ੧	-	੨੨੪
ਹਰੀ ਨਾਹੀ ਨਹ ਡਡੁਰੀ ਪਕੀ ਵਢਣਹਾਰ ॥	ਸਿਰੀ ੫, ੭੪, ੨ : ੧	-	੪੩
ਹਰੂਏ ਹਰੂਏ ਤਿਰਿ ਗਏ ਡੂਬੇ ਜਿਨ ਸਿਰ ਭਾਰ ॥	ਸਲੋ ਕਬ, ੩੫ : ੨	-	੧੩੬੬
ਹਰੇ ਹਰਿ ਨਿਰਮਲ ਨਾਮ ॥	ਰਾਮ ੫, ੪੦, ੪ : ੨	-	੮੯੫
ਹਲਤ ਪਲਤ ਪਾਰਬ੍ਰਹਮਿ ਸਵਾਰੇ ਕਾਰਜ ਹੋਏ ਸਗਲੇ ਪੂਰੇ ॥	ਬਿਲਾ ੫, ੧੦੮, ੧*: ੨	-	੮੨੫
ਹਲਤਿ ਸੁਖੁ ਪਲਤਿ ਸੁਖੁ ਨਿਤ ਸੁਖੁ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲੀਜੈ ॥	ਧਨਾ ਪ, ੫੪, ੧*: ੧	-	੬੮੩
ਹਲਤਿ ਨ ਸੋਭਾ ਪਲਤਿ ਨ ਢੋਈ ਅਹਿਲਾ ਜਨਮੁ ਗਵਾਇਆ ॥	ਗਉ ੧, ੧੩, ੩ : ੩	-	੧੫੫
ਹਲਤਿ ਨ ਸੋਭਾ ਪਲਤਿ ਨ ਢੋਈ ਬਿਰਥਾ ਜਨਮੁ ਗਵਾਵਣਿਆ ॥	ਮਾਝ ੩, ਅਸ ੩੦, ੭ : ੩	-	੧੨੭
ਹਲਤਿ ਪਲਤਿ ਓਇ ਸੁਖੁ ਨ ਪਾਵਹਿ ਅੰਤਿ ਗਏ ਪਛੁਤਾਇ ॥	ਗੂਜ ੩, ਵਾਰ ੮ ਸ, ੩, ੧ : ੩	-	੫੧੧
ਹਲਤਿ ਪਲਤਿ ਸਹਾਇ ਸੰਗੇ ਏਕ ਸਿਉ ਲਿਵ ਲਾਉ ॥	ਆਸਾ ੫, ੧੩੭, ੧*: ੨	-	੪੦੫
ਹਲਤਿ ਪਲਤਿ ਸੁਖੁ ਪਾਇਦੇ ਜਪਿ ਜਪਿ ਰਿਦੈ ਮੁਰਾਰਿ ॥	ਸਿਰੀ ੩, ੪੨, ੨ : ੨	-	੩੦
ਹਲਤਿ ਪਲਤਿ ਸੋਭਾ ਜਗ ਅੰਤਰਿ ਰਾਮ ਨਾਮਿ ਲਿਵ ਲਾਗੀ ॥	ਧਨਾ ੪, ਛੰਤ ੧, ੩ : ੪	-	੬੯੦
ਹਲਤਿ ਪਲਤਿ ਹਰਿ ਸੋਭਾ ਪਾਵਹਿ ਹਰਿ ਰੰਗੁ ਲਗਾ ਮਨਿ ਗੂੜਾ ॥	ਜੈਤ ੪, ੬, ੩ : ੨	-	੬੯੮
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥	ਸੂਹੀ ੪, ੧੦, ੩ : ੩	-	੭੩੪
ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥	ਪ੍ਰਭਾ ੪, ੫, ੨ : ੨	-	੧੩੩੬
ਹਲਤਿ ਪਲਤਿ ਜਾ ਕੀ ਸਦ ਛਾਮ ॥	ਭੈਰ ੫, ੬, ੧*: ੨	-	੧੧੩੭
ਹਲਤਿ ਪਲਤਿ ਤਾ ਕੈ ਆਵੈ ਕਾਮ ॥	ਧਨਾ ੫, ੨੩, ੧ : ੪	-	੬੭੬
ਹਲਤਿ ਪਲਤਿ ਤੁਧੁ ਹੋਇ ਵਡਿਆਈ ॥	ਰਾਮ ੫, ੪੧, ੧ : ੩	-	੮੯੫
ਹਲਤਿ ਪਲਤਿ ਤੁਮਰੀ ਗਤਿ ਹੋਇ ॥	ਭੈਰ ੫, ੪੩, ੧*: ੨	-	੧੧੪੮
ਹਲਤਿ ਪਲਤਿ ਤੇਰਾ ਊਜਲ ਮੁਖਾ ॥	ਰਾਮ ੫, ੪੨, ੩ : ੪	-	੮੯੬
ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥	ਨਟ ੪, ਅਸ ੨, ੪ : ੨	-	੯੮੧
ਹਲਤਿ ਪਲਤਿ ਨਾਲਿ ਚਲਦਾ ਹਰਿ ਅੰਤੇ ਲਏ ਛਡਾਇ ॥	ਮਾਰੂ ੪, ੩, ੧ : ੨	-	੯੯੬
ਹਲਤਿ ਪਲਤਿ ਨਿਬਹੀ ਤੁਧੁ ਨਾਲਿ ॥	ਆਸਾ ੧, ਅਸ ੩, ੨ : ੪	-	੪੧੨
ਹਲਤਿ ਪਲਤਿ ਮੁਖ ਊਜਲ ਹੋਈ ਹੈ ਨਿਤ ਧਿਆਈਐ ਹਰਿ ਪੁਰਖੁ ਨਿਰੰਜਨਾ ॥	ਧਨਾ ੪, ੧੨, ੧*: ੨	-	੬੭੦
ਹਲਤਿ ਪਲਤਿ ਮੁਖ ਊਜਲ ਭਇਆ ॥	ਕਾਨੇ ੫, ੧, ੪ : ੨	-	੧੨੯੮
ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥	ਗਉ ੫, ਥਿਤੀ, ੧੭ : ੪	-	੩੦੦
ਹਲਤਿ ਪਲਤਿ ਮੁਖ ਊਜਲੇ ਸਾਚੇ ਕੇ ਗੁਣ ਸਾਰਿ ॥	ਸਿਰੀ ੫, ੮੧, ੪ : ੨	-	੪੬
ਹਲਤਿ ਪਲਤਿ ਰਾਮ ਨਾਮਿ ਸੁਹੇਲੇ ਗੁਰਮੁਖਿ ਕਰਣੀ ਸਾਰੀ ॥	ਆਸਾ ੪, ਛੰਤ ੯, ੧ : ੫	-	੪੪੩
ਹਲਤੁ ਪਲਤੁ ਸਵਾਰਿਓਨੁ ਨਿਹਚਲ ਦਿਤੀਅਨੁ ਜਾਇ ॥	ਮਾਝ ੫, ਬਾਰਾ, ੧੩ : ੭	-	੧੩੬
ਹਲਤੁ ਪਲਤੁ ਸਵਾਰਿਆ ਪਿਆਰੇ ਮਸਤਕਿ ਸਚੁ ਨੀਸਾਣੁ ॥	ਸੋਰ ੫, ਅਸ ੨, ੮ : ੩	-	੬੪੧
ਹਲਤੁ ਪਲਤੁ ਹੋਹਿ ਦੋਵੈ ਸੁਹੇਲੇ ਅਚਰਜ ਪੁਰਖੁ ਧਿਆਉ ॥	ਰਾਮ ੫, ੪੧, ੧*: ੨	-	੮੯੫
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥	ਪ੍ਰਭਾ ੫, ੩, ੩ : ੩	-	੧੩੩੮
ਹਲਤੁ ਪਲਤੁ ਦੁਇ ਲੇਹੁ ਸਵਾਰਿ ॥	ਗਉ ੫, ਸੁਖ ੨੨, ੬ : ੧	-	੨੯੩
ਹਲਤੁ ਪਲਤੁ ਦੋਵੈ ਗਏ ਦਰਗਹ ਨਾਹੀ ਥਾਉ ॥	ਗਉ ੪, ਵਾਰ ੨੬ ਸ, ੩, ੧ : ੨	-	੩੧੪
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥	ਗਉ ੪, ਵਾਰ ੧੨ ਸ, ੪, ੧ : ੬	-	੩੦੬
ਹਲਤੁ ਪਲਤੁ ਦੋਵੈ ਗਵਾਏ ਸੁਪਨੈ ਸੁਖੁ ਨ ਪਾਵਣਿਆ ॥	ਮਾਝ ੩, ਅਸ ੩੩, ੪ : ੩	-	੧੨੯
ਹਲਤੁ ਪਲਤੁ ਤਿਨੀ ਦੋਵੈ ਗਵਾਏ ਦੂਖੇ ਦੂਖਿ ਵਿਹਾਵਣਿਆ ॥	ਮਾਝ ੩, ਅਸ ੨੩, ੫ : ੩	-	੧੨੩
ਹਲਤੁ ਪਲਤੁ ਪ੍ਰਭਿ ਦੋਵੈ ਸਵਾਰੇ ਹਮਰਾ ਗੁਣੁ ਅਵਗੁਣੁ ਨ ਬੀਚਾਰਿਆ ॥	ਸੋਰ ੫, ੪੯, ੨ : ੧	-	੬੨੦

ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥	ਸੂਹੀ ੪, ੧੦, ੫ : ੨	-	੭੩੪
ਹਲੁ ਹਲੇਮੀ ਹਾਲੀ ਚਿਤੁ ਚੇਤਾ ਵਤ੍ਰ ਵਖਤ ਸੰਜੋਗੁ ॥	ਰਾਮ ੩, ਵਾਰ ੧੭ ਸ, ੧, ੨ : ੨	-	੯੫੫
ਹਲੁ ਜੋਤੈ ਉਦਮੁ ਕਰੇ ਮੇਰਾ ਪੁਤੁ ਧੀ ਖਾਇ ॥	ਗਉ ੪, ੪੭, ੧ : ੨	-	੧੬੬
ਹਲੁ ਬੀਚਾਰੁ ਵਿਕਾਰ ਮਣ ਹੁਕਮੀ ਖਟੇ ਖਾਇ ॥	ਰਾਮ ੩, ਵਾਰ ੧੭ ਸ, ੧, ੧ : ੩	-	੯੫੫
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥	ਤਿਲੰ ਨਾਮ, ੩, ੧*: ੧	-	੭੨੭
ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥	ਤਿਲੰ ੫, ੧, ੪ : ੧	-	੭੨੩
ਹਾਇ ਹਾਇ ਕਰੇ ਦਿਨੁ ਰਾਤਿ ਮਾਇਆ ਦੁਖਿ ਮੋਹਿਆ ਜੀਉ ॥	ਧਨਾ ੪, ਛੰਤ ੧, ੪ : ੨	-	੬੯੦
ਹਾਹਾ ਹੂਹੂ ਗੰਧ੍ਰਬ ਅਪਸਰਾ ਅਨੰਦ ਮੰਗਲ ਰਸ ਗਾਵਨੀ ਨੀਕੀ ॥	ਮਲਾ ੫, ੨੫, ੧*: ੨	-	੧੨੭੨
ਹਾਹਾ ਹੋਤ ਹੋਇ ਨਹੀ ਜਾਨਾ ॥	ਗਉ ਕਬ, ਬਾਅ, ੪੨ : ੧	-	੩੪੨
ਹਾ ਹਾ ਕਰਤ ਬਿਹਾਨੀ ਅਵਧਹਿ ਤਾ ਮਹਿ ਸੰਤੋਖੁ ਨ ਪਾਇਆ ॥	ਜੈਤ ੫, ੧, ੨ : ੨	-	੭੦੦
ਹਾ ਹਾ ਪ੍ਰਭ ਰਾਖਿ ਲੇਹੁ ॥	ਧਨਾ ੫, ੧੯, ੧*: ੧	-	੬੭੫
ਹਾਂ ਹਾਂ ਲਪਟਿਓ ਰੇ ਮੂੜ੍ਹੇ ਕਛੂ ਨ ਥੋਰੀ ॥	ਟੋਡੀ ੫, ੧੬, ੧*: ੧	-	੭੧੫
ਹਾਹੈ ਹਰਿ ਕਥਾ ਬੂਝੁ ਤੂੰ ਮੂੜੇ ਤਾ ਸਦਾ ਸੁਖੁ ਹੋਈ ॥	ਆਸਾ ੩, ਪਟੀ, ੧੬ : ੧	-	੪੩੫
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥	ਆਸਾ ੧, ਪਟੀ, ੩੪ : ੧	-	੪੩੪
ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ ॥	ਵਡ ੧, ਅਲਾ ੫, ੪ : ੩	-	੫੮੨
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥	ਸਮੁ ੫, ੧ : ੮	-	੧੩੮੫
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥	ਸਮੁ ੫, ੨ : ੫	-	੧੩੮੫
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥	ਸਮੁ ੫, ੩ : ੫	-	੧੩੮੬
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥	ਸਮੁ ੫, ੪ : ੫	-	੧੩੮੬
ਹਾਜਰਾਂ ਹਜੂਰਿ ਦਰਿ ਪੇਸਿ ਤੂੰ ਮਨੀ ॥	ਤਿਲੰ ਨਾਮ, ੨, ੧ : ੨	-	੭੨੭
ਹਾਜਰੁ ਹਜੂਰਿ ਹਰਿ ਵੇਪਰਵਾਹਾ ॥	ਮਲਾ ੩, ੧੧, ੪ : ੩	-	੧੨੬੧
ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥	ਸਿਰੀ ੧, ਅਸ ੭, ੨ : ੩.	-	੫੭
ਹਾਟੀ ਬਾਟੀ ਨੀਦ ਨ ਆਵੈ ਪਰ ਘਰਿ ਚਿਤੁ ਨ ਡੋੁਲਾਈ ॥	ਰਾਮ ੧, ਸਿਗੋ, ੮ : ੧	-	੯੩੯
ਹਾਟੀ ਬਾਟੀ ਰਹਹਿ ਨਿਰਾਲੇ ਰੂਖਿ ਬਿਰਖਿ ਉਦਿਆਨੇ ॥	ਰਾਮ ੧, ਸਿਗੋ, ੭ : ੧	-	੯੩੮
ਹਾਟੁ ਪਟਣੁ ਘਰੁ ਗੁਰੂ ਦਿਖਾਇਆ ਸਹਜੇ ਸਚੁ ਵਾਪਾਰੋ ॥	ਰਾਮ ੧, ਸਿਗੋ, ੮ : ੩	-	੯੩੯
ਹਾਠਾ ਦੋਵੈ ਕੀਤੀਓ ਸਿਵ ਸਕਤਿ ਵਰਤਾਈਆ ॥	ਮਾਰੂ ੫, ਵਾਰ, ੬ : ੫	-	੧੦੯੬
ਹਾਡ ਜਲੇ ਜੈਸੇ ਲਕਰੀ ਕਾ ਤੂਲਾ ॥	ਗੋਂਡ ਕਬ, ੨, ੨ : ੧	-	੮੭੦
ਹਾਡ ਮਾਸ ਨਾੜੀਂ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥	ਸੋਰ ਰਵਿ, ੬, ੧ : ੨	-	੬੫੯
ਹਾਣੁ ਹਟੁ ਕਰਿ ਆਰਜਾ ਸਚੁ ਨਾਮੁ ਕਰਿ ਵਥੁ ॥	ਸੋਰ ੧, ੨, ੨ : ੧	-	੫੯੫
ਹਾਥ ਕਮੰਡਲੁ ਕਾਪੜੀਆ ਮਨਿ ਤ੍ਰਿਸਨਾ ਉਪਜੀ ਭਾਰੀ ॥	ਮਾਰੂ ੧, ਅਸ ੭, ੬ : ੧	-	੧੦੧੩
ਹਾਥ ਦੇਇ ਜਿਨਿ ਰਾਖੇ ॥	ਸੋਰ ੫, ੯੨, ੧ : ੩	-	੬੩੦
ਹਾਥ ਦੇਇ ਰਾਖਿਓ ਅਪੁਨਾ ਕਰਿ ਬਿਰਥਾ ਸਗਲ ਮਿਟਾਈ ॥	ਧਨਾ ੫, ੧੭, ੧ : ੧	-	੬੭੫
ਹਾਥ ਦੇਇ ਰਾਖਿਓ ਕਰਿ ਅਪੁਨਾ ਜਿਉ ਜਲ ਕਮਲਾ ਅਲਿਪਾਰੀ ॥	ਸਾਰ ੫, ੨੫, ੧ : ੨	-	੧੨੦੯
ਹਾਥ ਦੇਇ ਰਾਖੇ ਕਰਿ ਅਪਨੇ ਬਡ ਸਮਰਥੁ ਨਿਮਾਣਿਆ ਕੋ ਮਾਨੁ ॥	ਬਿਲਾ ੫, ੧੦੭, ੧ : ੨	-	੮੨੫
ਹਾਥ ਦੇਇ ਰਾਖੇ ਕਰਿ ਅਪੁਨੇ ਸਦਾ ਸਦਾ ਰੰਗੁ ਮਾਣਿ ॥	ਸੋਰ ੫, ੪੪, ੧ : ੨	-	੬੧੯
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥	ਟੋਡੀ ੫, ੧੪, ੧ : ੨	-	੭੧੪
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥	ਗੂਜ ੫, ੧੫, ੧ : ੨	-	੪੯੯
ਹਾਥ ਦੇਇ ਰਾਖੇ ਪ੍ਰਭਿ ਅਪੁਨੇ ਸਦ ਜੀਵਨ ਅਬਿਨਾਸੀ ॥	ਸਾਰ ੫, ੫੧, ੨ : ੧	-	੧੨੧੪
ਹਾਥ ਦੇਇ ਰਾਖੈ ਅਪਨੇ ਕਉ ਸਾਸਿ ਸਾਸਿ ਪ੍ਰਤਿਪਾਲੇ ॥	ਧਨਾ ੫, ੪੬, ੧ : ੨	-	੬੮੨
ਹਾਥ ਦੇਇ ਰਾਖੈ ਅਪਨੇ ਕਉ ਕਾਹੂ ਨ ਕਰਤੇ ਕਛੁ ਖੀਨਾ ॥	ਬਿਲਾ ੫, ੯੭, ੧ : ੨	-	੮੨੩
ਹਾਥ ਪਛੋਰਹਿ ਸਿਰੁ ਧਰਨਿ ਲਗਾਹਿ ॥	ਭੈਰ ੫, ੫੪, ੨ : ੩	-	੧੧੫੨
ਹਾਥ ਪਛੋੜੈ ਸਿਰੁ ਧੁਣੈ ਜਬ ਰੈਣਿ ਵਿਹਾਣੀ ॥	ਤਿਲੰ ੧, ਅਸ ੧, ੨ : ੨	-	੭੨੫
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥	ਸਲੋ ਕਬ, ੨੧੩ : ੨	-	੧੩੭੬
ਹਾਥ ਪਾਵ ਪਸਾਰਤ ਬਿਲਮੁ ਤਿਲੁ ਲਾਗੈ ਤਬ ਲਗੁ ਮੇਰਾ ਮਨੁ ਰਾਮ ਸਮ੍ਹਾਰੈ ॥	ਆਸਾ ੪, ੬੨, ੩ : ੨	-	੩੬੮
ਹਾਥਿ ਹਮਾਰੈ ਕਛੂਐ ਨਾਹੀ ਜਿਸੁ ਜਣਾਇਹਿ ਤਿਸੈ ਜਣਾਵਣਾ ॥	ਮਾਰੂ ੫, ਸੋਲਾ ੧੪, ੯ : ੩	-	੧੦੮੬
ਹਾਥਿ ਕਲੰਮ ਅਗੰਮ ਮਸਤਕਿ ਲੇਖਾਵਤੀ ॥	ਫੁਨ ੫, ੧ : ੧	-	੧੩੬੧

ਹਾਥਿ ਖੜਗੁ ਕਰਿ ਧਾਇਆ ਅਤਿ ਅੰਹਕਾਰਿ ॥	ਭੈਰ ੩, ੨੦, ੪ : ੧	੧੧੩੩
ਹਾਥਿ ਚੜਿਓ ਹਰਿ ਸਾਲਗਿਰਾਮੁ ॥	ਆਸਾ ੫, ੯੦, ੪ : ੩	੩੯੩
ਹਾਥਿ ਤ ਡੋਰ ਮੁਖਿ ਖਾਇਓ ਤੰਬੋਰ ॥	ਗਉ ਕਬ, ੧੬, ੩ : ੧	੩੨੬
ਹਾਥੁ ਦੇਇ ਰਾਖੇ ਪਰਮੇਸੁਰਿ ਸਗਲਾ ਦੁਰਤੁ ਮਿਟਾਇਆ ॥	ਦੇਵ ੫, ੨੩, ੧ : ੨	੫੩੨
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ ॥	ਬਿਲਾ ਕਬ, ੫, ੧ : ੨	੮੫੬
ਹਾਰ ਕਜਰ ਬਸਤ੍ਰ ਅਨਿਕ ਸੀਗਾਰ ਰੇ ਬਿਨੁ ਪਿਰ ਸਭੈ ਬਿਖੁ ਲਾਗਿਓ ॥	ਸਾਰ ੫, ੫, ੧ : ੨	੧੨੦੩
ਹਾਰ ਜੂਆਰ ਜੂਆ ਬਿਧੇ ਇੰਦ੍ਰੀ ਵਸਿ ਲੈ ਜਿਤਨੋ ॥	ਗਉ ੫, ੧੪੯*, ੧ : ੨	੨੧੨
ਹਾਰ ਡੋਰ ਸੀਗਾਰ ਸਭਿ ਰਸ ਗੁਣ ਗਾਉ ਅਲਖ ਅਭੇਵਿਆ ॥	ਰਾਮ ੫, ਰੁਤੀ, ੬ : ੪	੯੨੯
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥	ਰਾਮ ੧, ਓਅੰ, ੫੧ : ੩	੯੩੭
ਹਾਰ ਡੋਰ ਰਸ ਪਾਟ ਪਟੰਬਰ ਪਿਰਿ ਲੋੜੀ ਸੀਗਾਰੀ ॥	ਤੁਖਾ ੧, ਬਾਰਾ, ੧੬ : ੫	੧੧੦੯
ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ ॥	ਸੋਰ ੫, ਅਸ ੩, ੧*: ੨	੬੪੧
ਹਾਰਿ ਪਰਿਓ ਤੁਮ੍ਹਰੈ ਪ੍ਰਭ ਦੁਆਰੈ ਦ੍ਰਿੜ੍ਹੁ ਕਰਿ ਗਹੀ ਤੁਮ੍ਹਾਰੀ ਲੂਕ ॥	ਜੈਤ ੫, ੮, ੨ : ੧	੭੦੧
ਹਾਰਿ ਪਰਿਓ ਦੁਆਰਿ ॥	ਬਿਲਾ ੫, ਅਸ ੨, ੧ : ੨	੮੩੭
ਹਾਰਿ ਪਰੇ ਅਬ ਪੂਰਾ ਦੀਜੈ ॥	ਗਉ ਕਬ, ੧੩, ੪ : ੨	੩੨੬
ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੇ ॥	ਸਲੋ ਫਰ, ੧੨੯ : ੨	੧੩੮੪
ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥	ਮਾਰੂ ੫, ਵਾਰ ੧੨ ਸ, ੫, ੨ : ੨	੧੦੯੮
ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥	ਮਾਰੂ ੫, ਵਾਰ, ੨੨ : ੭	੧੧੦੨
ਹਿੰਸਾ ਹਉਮੈ ਗਤੁ ਗਏ ਨਾਹੀ ਸਹਸਾ ਸੋਗੁ ॥	ਸਿਰੀ ੧, ੨੦, ੨ : ੨	੨੧
ਹਿੰਸਾ ਤਉ ਮਨ ਤੇ ਨਹੀ ਛੂਟੀ ਜੀਅ ਦਇਆ ਨਹੀ ਪਾਲੀ ॥	ਸਾਰ ਪਰ, ੧, ੩ : ੧	੧੨੫੩
ਹਿੰਸਾ ਮਮਤਾ ਮੋਹੁ ਚੁਕਾਵੈ ॥	ਬਿਲਾ ੧, ਥਿਤੀ, ੧੩ : ੨	੮੪੦
ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥	ਮਾਰੂ ੫, ਵਾਰ ੧੯ ਸ, ੫, ੩ : ੧	੧੧੦੧
ਹਿਕਸੁ ਕੰਤੈ ਬਾਹਰੀ ਮੈਡੀ ਵਾਂਤ ਨ ਪੁਛੈ ਕੋਇ ॥	ਮਾਰੂ ੫, ਵਾਰ ੩ ਸ, ੫, ੧ : ੨	੧੦੯੫
ਹਿਕ ਦੂੰ ਹਿਕਿ ਚਾੜੇ ਅਨਿਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ॥	ਜੈਤ ੫, ਛੰਤ ੧, ੨ : ੩	੭੦੩
ਹਿਕਨੀ ਲਦਿਆ ਹਿਕਿ ਲਦਿ ਗਏ ਹਿਕਿ ਭਾਰੇ ਭਰ ਨਾਲਿ ॥	ਮਾਰੂ ੧, ਅਸ ੧੦, ੭ : ੧	੧੦੧੫
ਹਿਕ ਭੋਰੀ ਨਦਰਿ ਨਿਹਾਲਿ ਦੇਹਿ ਦਰਸੁ ਰੰਗੁ ਮਾਣੀਆ ॥	ਸੂਹੀ ੫, ਅਸ ੪, ੬ : ੨	੭੬੧
ਹਿਕਮਤਿ ਹੁਕਮਿ ਨ ਪਾਇਆ ਜਾਇ ॥	ਧਨਾ ੧, ੩, ੧*: ੧	੬੬੧
ਹਿਕਮਤਿ ਹੁਕਮਿ ਨ ਪ੍ਰਭੁ ਪਤੀਆਨਾ ॥	ਗਉ ੫, ਬਾਅ, ੫੦ : ੨	੨੬੦
ਹਿਕੁ ਸੇਵੀ ਹਿਕੁ ਸੰਮਲਾ ਹਰਿ ਇਕਸੁ ਪਹਿ ਅਰਦਾਸਿ ॥	ਜੈਤ ੫, ਵਾਰ ੨੦ ਸ, ੫, ੨ : ੧	੭੧੦
ਹਿਕੋ ਚਿਤਿ ਵਸਾਇ ਕਦੇ ਨ ਜਾਇ ਮਰਿ ॥	ਆਸਾ ੫, ੧੦੭, ੩ : ੨	੩੯੭
ਹਿਕੋ ਮੈਡਾ ਤੂ ਧਣੀ ਸਾਚਾ ਮੁਖਿ ਨਾਮੁ ॥	ਆਸਾ ੧, ਅਸ ੧੪, ੧*: ੨	੪੧੮
ਹਿਚਹਿ ਤ ਪ੍ਰੇਮ ਕੈ ਚਾਬੁਕ ਮਾਰਉ ॥	ਗਉ ਕਬ, ੩੧, ੨ : ੨	੩੨੯
ਹਿਤ ਕਰਿ ਨਾਮ ਦ੍ਰਿੜੈ ਦਇਆਲਾ ॥	ਗਉ ੫, ਬਾਅ, ੫੧ : ੫	੨੬੦
ਹਿਤੁ ਲਾਇਓ ਸਠ ਮੂੜ ਅਗਿਆਨੀ ॥	ਮਾਰੂ ੫, ੧੯, ੨ : ੨	੧੦੦੪
ਹਿੰਦੂ ਅੰਨ੍ਹਾ ਤੁਰਕੂ ਕਾਣਾ ॥	ਗੋਂਡ ਨਾਮ, ੭, ੪ : ੧	੮੭੫
ਹਿੰਦੂ ਸਾਲਾਹੀ ਸਾਲਾਹਨਿ ਦਰਸਨਿ ਰੂਪਿ ਅਪਾਰੁ ॥	ਆਸਾ ੧, ਵਾਰ ੬ ਸ, ੧, ੧ : ੩	੪੬੫
ਹਿੰਦੂ ਕੈ ਘਰਿ ਹਿੰਦੂ ਆਵੈ ॥	ਰਾਮ ੩, ਵਾਰ ੧੧ ਸ, ੧, ੨ : ੧	੯੫੧
ਹਿੰਦੂ ਤੁਰਕ ਕਹਾ ਤੇ ਆਏ ਕਿਨਿ ਏਹ ਰਾਹ ਚਲਾਈ ॥	ਆਸਾ ਕਬ, ੮, ੧ : ੧	੪੭੭
ਹਿੰਦੂ ਤੁਰਕ ਕਾ ਸਾਹਿਬੁ ਏਕ ॥	ਭੈਰ ਕਬ, ੪, ੩ : ੧	੧੧੫੮
ਹਿੰਦੂ ਤੁਰਕ ਦੁਹਾਂ ਨੇਬੇਰਾ ॥	ਭੈਰ ੫, ੩, ੧*: ੨	੧੧੩੬
ਹਿੰਦੂ ਤੁਰਕ ਦੁਹੂੰ ਮਹਿ ਏਕੈ ਕਹੈ ਕਬੀਰ ਪੁਕਾਰੀ ॥	ਆਸਾ ਕਬ, ੨੯, ੩ : ੨	੪੮੩
ਹਿੰਦੂ ਤੁਰਕ ਦੋਊ ਸਮਝਾਵਉ ॥	ਆਸਾ ਕਬ, ੧੩, ੪ : ੨	੪੭੯
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ ॥	ਗੋਂਡ ਨਾਮ, ੭, ੪ : ੩	੮੭੫
ਹਿੰਦੂ ਮੂਰਤਿ ਨਾਮ ਨਿਵਾਸੀ ਦੁਹ ਮਹਿ ਤਤੁ ਨ ਹੇਰਾ ॥	ਪ੍ਰਭਾ ਕਬ, ੨, ੧ : ੨	੧੩੪੯
ਹਿੰਦੂ ਮੂਲੇ ਭੂਲੇ ਅਖੁਟੀ ਜਾਂਹੀ ॥	ਬਿਹਾ ੪, ਵਾਰ ੨੦ ਸ, ੧, ੨ : ੧	੫੫੬
ਹਿੰਦੂ ਰਾਮ ਨਾਮੁ ਉਚਰੈ ॥	ਭੈਰ ਕਬ, ੧੧, ੪ : ੨	੧੧੬੦
ਹਿਮਕਰ ਰੁਤਿ ਮਨਿ ਭਾਵਤੀ ਮਾਘੁ ਫਗਣੁ ਗੁਣਵੰਤ ਜੀਉ ॥	ਰਾਮ ੫, ਰੁਤੀ, ੭ : ੧	੯੨੯
ਹਿਰਹਿ ਪਰ ਦਰਬੁ ਉਦਰ ਕੈ ਤਾਈ ॥	ਗਉ ੫, ਥਿਤੀ, ੯ : ੫	੨੯੮

ਹਿਰਦਾ ਸੁਧੁ ਹਰਿ ਸੇਵਦੇ ਸੋਹਹਿ ਗੁਣ ਗਾਇਆ ॥	ਸਾਰ ੪, ਵਾਰ, ੧੮ : ੩	-	੧੨੪੪
ਹਿਰਦਾ ਸੁਧੁ ਬ੍ਰਹਮੁ ਬੀਚਾਰੈ ॥	ਗਉ ੫, ੧੦੭*, ੪ : ੨	-	੨੦੧
ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ ॥	ਰਾਮ ੧, ਸਿਗੋ, ੬੭ : ੧	-	੯੪੫
ਹਿਰਦੇ ਪ੍ਰਗਾਸੁ ਗਿਆਨ ਗੁਰ ਗੰਮਿਤ ਗਗਨ ਮੰਡਲ ਮਹਿ ਧਿਆਨਾਨਾਂ ॥	ਗਉ ਕਬ, ਅਸ ੭੪, ੧ : ੧	-	੩੩੯
ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥	ਆਸਾ ੫, ੨, ੩ : ੨	-	੪੮੭
ਹਿਰਦੈ ਆਇ ਵੁਠਾ ਗੋਵਿੰਦਾ ॥	ਮਾਰੂ ੩, ਸੋਲਾ ੧੯, ੪ : ੨	-	੧੦੬੩
ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥	ਆਸਾ ੩, ਅਸ ੩੬, ੭ : ੨	-	੪੨੯
ਹਿਰਦੈ ਸਚੁ ਏਹ ਕਰਣੀ ਸਾਰੁ ॥	ਪ੍ਰਭਾ ੧, ਅਸ ੩, ੬ : ੩	-	੧੩੪੩
ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥	ਸੋਰ ੧, ਅਸ ੧, ੨ : ੨	-	੬੩੪
ਹਿਰਦੈ ਸਬਦੁ ਸਚੁ ਨਾਮੁ ਵਸਾਇ ॥	ਆਸਾ ੩, ੪੮, ੨ : ੨	-	੩੬੩
ਹਿਰਦੈ ਸਮਾਲੈ ਮੁਖਿ ਹਰਿ ਹਰਿ ਬੋਲੈ ॥	ਆਸਾ ੫, ੭੦, ੩ : ੧	-	੩੮੮
ਹਿਰਦੈ ਸਾਚਾ ਸਬਦੁ ਸਮ੍ਾਲੁ ॥	ਮਲਾ ੧, ਅਸ ੫, ੬ : ੨	-	੧੨੭੫
ਹਿਰਦੈ ਸਾਚਾ ਨਾਮੁ ਵਸਾਏ ॥	ਗਉ ੩, ਅਸ ੭, ੮ : ੩	-	੨੩੨
ਹਿਰਦੈ ਸਾਚੁ ਵਸੈ ਹਰਿ ਨਾਇ ॥	ਗਉ ੧, ਅਸ ੧੪, ੯ : ੧	-	੨੨੭
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥	ਆਸਾ ੪, ੫੫, ੧ : ੧	-	੩੬੬
ਹਿਰਦੈ ਸੁਖੁ ਭਇਆ ਪਰਗਾਸੁ ॥	ਗਉ ੩, ਅਸ ੭, ੨ : ੧	-	੨੩੨
ਹਿਰਦੈ ਹਰਿ ਹਰਿ ਹਰਿ ਧੁਨਿ ਉਪਜੀ ਹਰਿ ਜਪੀਐ ਮਸਤਕਿ ਭਾਗੁ ਜੀਉ ॥	ਸੂਹੀ ੪, ਛੰਤ ੨, ੩ : ੫	-	੭੭੪
ਹਿਰਦੈ ਹਰਿ ਹਰਿ ਚਿਤਵੈ ਦੂਜਾ ਨਹੀ ਕੋਈ ॥	ਸਾਰ ੪, ਵਾਰ, ੨੫ : ੨	-	੧੨੪੭
ਹਿਰਦੈ ਹਰਿ ਹਰਿ ਨਾਮ ਰਸੁ ਕਵਲਾ ਸੇਵਕਿ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੩	-	੮੫੪
ਹਿਰਦੈ ਹਰਿ ਕੇ ਚਰਣ ਵਸਾਈ ॥	ਸੋਰ ੫, ੪੧, ੧* : ੧	-	੬੧੯
ਹਿਰਦੈ ਹਰਿ ਗੁਣ ਗਾਇ ਜੈ ਜੈ ਸਬਦੁ ਹਰਿ ॥	ਸੂਹੀ ੩, ਵਾਰ, ੧੫ : ੪	-	੭੯੦
ਹਿਰਦੈ ਹਰਿ ਜੀ ਕੋ ਸਿਮਰਨੁ ਧਰੈ ॥	ਭੈਰ ਨਾਮ, ੯, ੧* : ੨	-	੧੧੬੫
ਹਿਰਦੈ ਹਰਿ ਨਾਮੁ ਮੀਠਾ ਸਦ ਲਾਗਾ ਗੁਰ ਸਬਦੇ ਭਵਜਲੁ ਤਰਣਾ ॥	ਭੈਰ ੩, ੧੮, ੧* : ੨	-	੧੧੩੨
ਹਿਰਦੈ ਕਪਟੁ ਨਿਤ ਕਪਟੁ ਕਮਾਵਹਿ ਮੁਖਹੁ ਹਰਿ ਹਰਿ ਸੁਣਾਇ ॥	ਸਾਰ ੪, ੪, ੪ : ੧	-	੧੧੯੯
ਹਿਰਦੈ ਕਮਲ ਮਹਿ ਹਰਿ ਕਾ ਬਾਸ ॥	ਗਉ ਕਬ, ਵਾ, ੪ : ੨	-	੩੪੪
ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨ੍ਾ ਕਾਹੇ ਭਇਆ ਸੰਨਿਆਸੀ ॥	ਗੂਜ ਤ੍ਰਿਲੋ, ੧, ੧ : ੨	-	੫੨੫
ਹਿਰਦੈ ਕਮਲੁ ਪਰਗਾਸਿਆ ਜੋਤੀ ਜੋਤਿ ਮਿਲਾਇ ॥	ਸਲੋ ੪, ੨੫ : ੪	-	੧੪੨੪
ਹਿਰਦੈ ਕਮਲੁ ਪ੍ਰਗਾਸਿਆ ਲਾਗਾ ਸਹਜਿ ਧਿਆਨੁ ॥	ਸਿਰੀ ੩, ੩੪, ੨ : ੩	-	੨੬
ਹਿਰਦੈ ਕਵਲੁ ਪ੍ਰਗਾਸੁ ਉਨਮਨਿ ਲਿਵ ਲਾਈਆ ॥	ਸਾਰ ੪, ਵਾਰ, ੩੪ : ੩	-	੧੨੫੦
ਹਿਰਦੈ ਕਾਮ ਕਾਮਨੀ ਮਾਗਹਿ ਰਿਧਿ ਮਾਗਹਿ ਹਾਥੁ ਪਸਾਰੇ ॥	ਰਾਮ ੪, ੬, ੨ : ੨	-	੮੮੨
ਹਿਰਦੈ ਗਾਵਹੁ ਨਾਮ ਨਿਧੇ ॥	ਗਉ ੫, ਅਸ ੧੩, ੫ : ੨	-	੨੪੧
ਹਿਰਦੈ ਗੁਰਮਤਿ ਰਾਮ ਰਸਾਇਣੁ ਜਿਹਵਾ ਹਰਿ ਗੁਣ ਗਾਵੈ ॥	ਗਉ ੪, ੬੪, ੩ : ੧	-	੧੭੨
ਹਿਰਦੈ ਗੋਬਿੰਦ ਗਾਇ ਚਰਨ ਕਮਲ ਪ੍ਰੀਤਿ ਲਾਇ ਦੀਨ ਦਇਆਲ ਮੋਹਨਾ ॥	ਕਾਨ ੫, ੩੮, ੨ : ੧	-	੧੩੦੫
ਹਿਰਦੈ ਚਰਣ ਸਬਦੁ ਸਤਿਗੁਰ ਕੋ ਨਾਨਕ ਬਾਂਧਿਓ ਪਾਲ ॥	ਧਨਾ ੫, ੩੮, ੨ : ੨	-	੬੮੦
ਹਿਰਦੈ ਚਰਨ ਕਮਲ ਪ੍ਰਭ ਧਾਰੇ ॥	ਗਉ ੫, ੧੩੮, ੧ : ੧	-	੧੯੩
ਹਿਰਦੈ ਜਗਜੀਵਨੁ ਸਦ ਵਸਿਆ ਤਜਿ ਕਾਮੁ ਕ੍ਰੋਧੁ ਅਹੰਕਾਰਾ ॥	ਸੋਰ ੩, ੭, ੨ : ੨	-	੬੦੨
ਹਿਰਦੈ ਜਪਉ ਨੇਤ੍ਰ ਧਿਆਨੁ ਲਾਵਉ ਸ੍ਰਵਨੀ ਕਥਾ ਸੁਨਾਏ ॥	ਸਾਰ ੫, ੮, ੨ : ੧	-	੧੨੦੪
ਹਿਰਦੈ ਜਪਨੀ ਜਪਉ ਗੁਣਤਾਸਾ ॥	ਬਿਲਾ ੩, ਵਾ ੧, ੧* : ੧	-	੮੪੧
ਹਿਰਦੈ ਜਪਿ ਪਰਮਾਨੰਦ ॥	ਰਾਮ ੫, ੩੮, ੨ : ੩	-	੮੯੪
ਹਿਰਦੈ ਜਿਸ ਦੈ ਸਚੁ ਹੈ ਤਨੁ ਮਨੁ ਭੀ ਸਚਾ ਹੋਇ ॥	ਮਾਰੂ ੩, ਵਾਰ ੯ ਸ, ੩, ੨ : ੫	-	੧੦੮੯
ਹਿਰਦੈ ਜਿਨ ਕੈ ਹਰਿ ਵਸੈ ਤਿਤੁ ਘਟਿ ਹੈ ਪਰਗਾਸੁ ॥	ਸਿਰੀ ੩, ੩੭, ੧ : ੪	-	੨੭
ਹਿਰਦੈ ਜਿਨ੍ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ ॥	ਗੂਜ ੩, ੪, ੨ : ੧	-	੪੯੧
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ ਰਸੁ ਗਾਵਹਿ ਰਸੁ ਬੀਚਾਰੇ ॥	ਸਾਰ ੪, ੩, ੨ : ੧	-	੧੧੯੯
ਹਿਰਦੈ ਨਾਮੁ ਸਦਾ ਕਿਰਤਾਰਥੁ ॥	ਬਿਲਾ ੧, ਅਸ ੨, ੬ : ੨	-	੮੩੨
ਹਿਰਦੈ ਨਾਮੁ ਸਦਾ ਧੁਨਿ ਨਿਹਚਲ ਘਟੈ ਨ ਕੀਮਤਿ ਪਾਈ ॥	ਸਾਰ ੧, ਅਸ ੧, ੪ : ੧	-	੧੨੩੨
ਹਿਰਦੈ ਨਾਮੁ ਸਮ੍ਾਰਿ ਸਵੇਰਾ ॥	ਸੂਹੀ ਰਵਿ, ੨, ੨ : ੪	-	੭੯੪
ਹਿਰਦੈ ਨਾਮੁ ਸਰਬ ਧਨੁ ਧਾਰਣੁ ਗੁਰ ਪਰਸਾਦੀ ਪਾਈਐ ॥	ਭੈਰ ੧, ੭, ੧ : ੧	-	੧੧੨੭

ਹਿਰਦੈ ਨਾਮੁ ਦੁਬਿਧਾ ਮਨਿ ਭਾਗੀ ਹਰਿ ਹਰਿ ਅੰਮ੍ਰਿਤੁ ਪੀ ਤ੍ਰਿਪਤਾਤੇ ॥	ਭੈਰ ੩, ੧੫, ੧*: ੨	-	੧੧੩੧
ਹਿਰਦੈ ਨਾਮੁ ਦੇ ਨਿਰਮਲ ਕੀਏ ਨਾਨਕ ਰੰਗਿ ਰਸਾਲਾ ਜੀਉ ॥	ਮਾਝ ੫, ੧੫, ੪ : ੩	-	੯੯
ਹਿਰਦੈ ਨਾਮੁ ਨਾਹੀ ਮਨਿ ਭੰਗੁ ॥	ਆਸਾ ੧, ੧੪, ੧ : ੩	-	੩੫੨
ਹਿਰਦੈ ਨਾਮੁ ਨਿਤ ਹਰਿ ਰਸ ਭੋਗ ॥	ਗਉ ੩, ੩੪, ੧ : ੨	-	੧੬੨
ਹਿਰਦੈ ਨਾਮੁ ਲਖੈ ਜਨੁ ਸਾਚਾ ਗੁਰਮੁਖਿ ਮੰਨਿ ਵਸਾਈ ॥	ਭੈਰ ੩, ੧੬, ੨ : ੧	-	੧੧੩੧
ਹਿਰਦੈ ਨਾਮੁ ਵਸਾਇਹੁ ॥	ਸੋਰ ੫, ੫੨, ੧ : ੧	-	੬੨੧
ਹਿਰਦੈ ਨਾਮੁ ਵਡੀ ਵਡਿਆਈ ॥	ਆਸਾ ੩, ੪੬, ੧ : ੩	-	੩੬੩
ਹਿਰਦੈ ਨਾਮੁ ਵਿਚਹੁ ਆਪੁ ਗਵਾਏ ॥	ਗਉ ੩, ਅਸ ੫, ੭ : ੨	-	੨੩੧
ਹਿਰਦੈ ਪ੍ਰਗਾਸੁ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮਿ ਸਮਾਣੀ ॥	ਰਾਮ ੪, ੧, ੧*: ੨	-	੮੮੦
ਹਿਰਦੈ ਪ੍ਰਤੀਤਿ ਬਨੀ ਪ੍ਰਭ ਕੇਰੀ ਸੇਵਾ ਸੁਰਤਿ ਬੀਚਾਰੀ ॥	ਸਾਰ ੪, ੨, ੧ : ੧	-	੧੧੯੮
ਹਿਰਦੈ ਫੇਰਿ ਚਲੈ ਤੁਧੁ ਨਾਲੀ ॥	ਭੈਰ ੪, ੩, ੧ : ੨	-	੧੧੩੪
ਹਿਰਦੈ ਬਸੇ ਪੂਰਨ ਗੁਰ ਮੰਤ ॥	ਗਉ ੫, ਸੁਖ ੨੦, ੮ : ੮	-	੨੯੦
ਹਿਰਦੈ ਬਿਗਸੈ ਦੇਖੈ ਮਾਇ ॥	ਗਉ ੪, ੪੨, ੩ : ੨	-	੧੬੪
ਹਿਰਦੈ ਰਸਨ ਰਸਾਏ ॥	ਸੂਹੀ ੪, ਛੰਤ ੩, ੧ : ੨	-	੭੭੪
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥	ਸੋਰ ਕਬ, ੯, ੩ : ੨	-	੬੫੬
ਹਿਰਦੈ ਰਾਮੁ ਨਹੀ ਪੂਰਨ ਰਹਤ ॥	ਰਾਮ ੫, ੧੭, ੧ : ੨	-	੮੮੭
ਹਿਰਦੈ ਰਾਮੁ ਨ ਚੇਤਹੀ ਇਹ ਜਪਨੀ ਕਿਆ ਹੋਇ ॥	ਸਲੋ ਕਬ, ੭੫ : ੨	-	੧੩੬੮
ਹਿਰਦੈ ਰਾਮੁ ਮੁਖਿ ਰਾਮੈ ਹੋਇ ॥	ਗਉ ਕਬ, ੨੯, ੩ : ੨	-	੩੨੯
ਹਿਰਦੈ ਰਾਮੁ ਰਮਹੁ ਮੇਰੇ ਭਾਈ ॥	ਗਉ ੩, ੨੬, ੧ : ੧	-	੧੫੯
ਹਿਰਦੈ ਵਸਿਆ ਸਦਾ ਗੁਪਾਲੁ ॥	ਗਉ ੫, ੧੦੬*, ੧ : ੨	-	੨੦੦
ਹਿਰਦੈ ਵਸਿਆ ਸੁ ਬਾਹਰਿ ਪਾਸਾਰਾ ॥	ਬਸੰ ੩, ੧੨, ੪ : ੩	-	੧੧੭੬
ਹਿਵੈ ਕਾ ਘਰੁ ਮੰਦਰੁ ਅਗਨਿ ਪਿਰਾਹਨੁ ॥	ਰਾਮ ੧, ਸਿਗੋ, ੪੫ : ੩	-	੯੪੩
ਹੀਉ ਅਰਪਿ ਦੇਨ ॥	ਕਾਨ ੫, ੩੫, ੨ : ੩	-	੧੩੦੫
ਹੀਉ ਅਰਾਪਉਂ ਦੇਹੁ ਸਦੇਸਾ ॥	ਸਾਰ ੫, ਛੰਤ ੧, ੩ : ੨	-	੧੨੩੭
ਹੀਉ ਤੁਮ੍ਹਾਰੇ ਬਲਿ ਬਲੇ ਬਲਿ ਬੰਲੇ ਬਲਿ ਗਈ ॥	ਕਾਨ ੫, ੩੭, ੧ : ੨	-	੧੩੦੫
ਹੀਂਉ ਦੇਂਉ ਸਭੁ ਮਨੁ ਤਨੁ ਅਰਪਉ ਸੀਸੁ ਚਰਣ ਪਰਿ ਰਾਖਿਓ ॥	ਸਾਰ ੫, ੫, ੨ : ੨	-	੧੨੦੪
ਹੀਓ ਮਹਰਾਜ ਰੀ ਮਾਇਓ ॥	ਟੋਡੀ ੫, ੧੯, ੧*: ੨	-	੭੧੫
ਹੀਏ ਕੋ ਪ੍ਰੀਤਮੁ ਬਿਸਰਿ ਨ ਜਾਇ ॥	ਕਾਨ ੫, ੨੩, ੧*: ੧	-	੧੩੦੨
ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ ॥	ਆਸਾ ੧, ਅਸ ੧੧, ੨ : ੨	-	੪੧੭
ਹੀਣਉ ਨੀਚੁ ਕਰਉ ਬੇਨੰਤੀ ਸਾਚੁ ਨ ਛੋਡਉ ਭਾਈ ॥	ਸੂਹੀ ੧, ਛੰਤ ੫, ੯ : ੫	-	੭੬੭
ਹੀਣੌ ਨੀਚੁ ਬੁਰੌ ਬੁਰਿਆਰੁ ॥	ਪ੍ਰਭਾ ੧, ੧੨, ੪ : ੨	-	੧੩੩੧
ਹੀਤ ਚੀਤ ਸਭ ਪ੍ਰਾਨ ਧਨ ਨਾਨਕ ਦਰਸਾਰੀ ॥	ਬਿਲਾ ੫, ੪੦, ੪ : ੨	-	੮੧੦
ਹੀਤ ਮੋਹ ਭੈ ਭਰਮ ਭ੍ਰਮਣੰ ਅਹੰ ਫਾਂਸ ਤੀਖ੍ਣ ਕਠਿਨਹ ॥	ਸਸ ੫, ੫੮ : ੩	-	੧੩੫੯
ਹੀਨੜੀ ਜਾਤਿ ਮੇਰੀ ਜਾਦਿਮ ਰਾਇਆ ॥	ਭੈਰ ਨਾਮ, ੬, ੧*: ੧	-	੧੧੬੪
ਹੀਰਾ ਹਾਥਿ ਚੜਿਆ ਨਿਰਮੋਲਕੁ ਛੂਟਿ ਗਈ ਸੰਸਾਰੀ ॥	ਕੇਦਾ ਕਬ, ੨, ੧*: ੨	-	੧੧੨੩
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥	ਸਲੋ ਕਬ, ੧੫੩ : ੨	-	੧੩੭੨
ਹੀਰਾ ਦੇਖਿ ਹੀਰੇ ਕਰਉ ਆਦੇਸੁ ॥	ਰਾਮ ਕਬ, ੧੧, ੨ : ੧	-	੯੭੨
ਹੀਰਾ ਨਾਮੁ ਜਵੇਹਰੰ ਲਾਲੁ ॥	ਆਸਾ ੧, ਅਸ ੫, ੮ : ੧	-	੪੧੪
ਹੀਰਾ ਰਤਨ ਜਵੇਹਰ ਮਾਣਕ ਬਹੁ ਸਾਗਰ ਭਰਪੂਰੁ ਕੀਆ ॥	ਰਾਮ ੪, ੧, ੨ : ੧	-	੮੮੦
ਹੀਰਾ ਲਾਲੁ ਅਮੋਲਕੁ ਹੈ ਭਾਰੀ ਬਿਨੁ ਗਾਹਕ ਮੀਕਾ ਕਾਖਾ ॥	ਜੈਤ ੪, ੨, ੧ : ੧	-	੬੯੬
ਹੀਰਾ ਲਾਲੁ ਅਮੋਲੁ ਜਨਮੁ ਹੈ ਕਉਡੀ ਬਦਲੈ ਹਾਰਿਓ ਰੇ ॥	ਗਉ ਕਬ, ਅਸ ੫੬, ੧*: ੨	-	੩੩੫
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥	ਗਉ ੧, ੧੮, ੧ : ੨	-	੧੫੬
ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥	ਮਾਰੂ ੩, ਵਾਰ ੧੨ ਸ, ੧, ੨ : ੨	-	੧੦੯੦
ਹੀਰੈ ਹੀਰਾ ਬੇਧਿ ਪਵਨ ਮਨੁ ਸਹਜੇ ਰਹਿਆ ਸਮਾਈ ॥	ਆਸਾ ਕਬ, ੩੧, ੧ : ੧	-	੪੮੩
ਹੀਰੈ ਹੀਰੁ ਮਿਲਿ ਬੇਧਿਆ ਰੰਗਿ ਚਲੂਲੈ ਨਾਇ ॥	ਸਿਰੀ ੪, ੬੭, ੧ : ੩	-	੪੦
ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ ॥	ਆਸਾ ੧, ਵਾਰ, ੧੪ : ੩	-	੪੭੦
ਹੁਕਮਿ ਉਛਲੈ ਹੁਕਮੇ ਰਹੈ ॥	ਰਾਮ ੫, ਵਾਰ ੧੧ ਸ, ੫, ੨ : ੧	-	੯੬੨

ਹੁਕਮਿ ਉਪਾਏ ਦਸ ਅਉਤਾਰਾ ॥	ਮਾਰੂ ੧, ਸੋਲਾ ੧੬, ੧੩ : ੧	-	੧੦੩੭
ਹੁਕਮਿ ਸਚੇ ਕੈ ਪੂਰੇ ਕਾਜਾ ॥	ਮਾਰੂ ੫, ਸੋਲਾ ੩, ੬ : ੨	-	੧੦੭੪
ਹੁਕਮਿ ਸੰਜੋਗੀ ਆਇਆ ਚਲੁ ਸਦਾ ਰਜਾਈ ॥	ਆਸਾ ੧, ਅਸ ੨੦, ੮ : ੧	-	੪੨੧
ਹੁਕਮਿ ਸੰਜੋਗੀ ਗੜਿ ਦਸ ਦੁਆਰ ॥	ਗਉ ੧, ੫, ੪ : ੧	-	੧੫੨
ਹੁਕਮਿ ਸੰਜੋਗੀ ਨਿਜ ਘਰਿ ਜਾਉ ॥	ਗਉ ੧, ਅਸ ੧, ੬ : ੪	-	੨੨੧
ਹੁਕਮਿ ਸਵਾਰੇ ਆਪਣੈ ਚਸਾ ਨ ਢਿਲ ਕਰੇਇ ॥	ਸਿਰੀ ੧, ਅਸ ੧, ੬ : ੩	-	੫੩
ਹੁਕਮਿ ਸੈਸਾਰੀ ਹੁਕਮੇ ਭਗਤਾ ॥	ਮਾਰੂ ੫, ਸੋਲਾ ੧੦, ੭ : ੨	-	੧੦੮੧
ਹੁਕਮਿ ਚਲਾਏ ਆਪਣੈ ਕਰਮੀ ਵਹੈ ਕਲਾਮ ॥	ਸਾਰ ੪, ਵਾਰ ੯ ਸ, ੧, ੨ : ੭	-	੧੨੪੧
ਹੁਕਮਿ ਚਲਾਏ ਸਚੁ ਨੀਸਾਨਾ ॥	ਮਾਰੂ ੧, ਸੋਲਾ ੧੯, ੫ : ੨	-	੧੦੩੯
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥	ਆਸਾ ੧, ਵਾਰ, ੧੫ : ੩	-	੪੭੧
ਹੁਕਮਿ ਮਰੈ ਹੁਕਮੇ ਹੀ ਜੀਵੈ ॥	ਰਾਮ ੫, ਵਾਰ ੧੧ ਸ, ੫, ੨ : ੫	-	੯੬੨
ਹੁਕਮਿ ਮਿਲਾਈ ਸਹਜਿ ਸਮਾਈ ਗੁਰ ਕਾ ਸਬਦੁ ਅਪਾਰਾ ॥	ਵਡ ੩, ਛੰਤ ੨, ੪ : ੩	-	੫੬੯
ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ ॥	ਸਾਰ ੪, ਵਾਰ ੧੦ ਸ, ੧, ੧ : ੫	-	੧੨੪੧
ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥	ਮਾਰੂ ੩, ਵਾਰ ੧੨ ਸ, ੧, ੧ : ੧	-	੧੦੯੦
ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥	ਜਪੁ ੧, ੧ : ੮	-	੧
ਹੁਕਮਿ ਰਜਾਈ ਜੋ ਚਲੈ ਸੋ ਪਵੈ ਖਜਾਨੈ ॥	ਆਸਾ ੧, ਅਸ ੨੦, ੪ : ੧	-	੪੨੧
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥	ਜਪੁ ੧, ੨ : ੩	-	੧
ਹੁਕਮੀ ਆਇਆ ਹੁਕਮੁ ਨ ਬੂਝੈ ਹੁਕਮਿ ਸਵਾਰਣਹਾਰਾ ॥	ਧਨਾ ੧, ਛੰਤ ੨, ੩ : ੫	-	੬੮੮
ਹੁਕਮੀ ਸਹਜੇ ਸ੍ਰਿਸਟਿ ਉਪਾਈ ॥	ਮਾਰੂ ੩, ਸੋਲਾ ੧, ੧ : ੧	-	੧੦੪੩
ਹੁਕਮੀ ਸਗਲ ਕਰੇ ਆਕਾਰ ॥	ਮਾਝ ੧, ਵਾਰ ੨੭ ਸ, ੧, ੨ : ੪	-	੧੫੦
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥	ਸਿਰੀ ੧, ਅਸ ੪, ੮ : ੧	-	੫੫
ਹੁਕਮੀ ਸਾਹ ਗਿਰਾਹ ਦੇਂਦਾ ਜਾਣੀਐ ॥	ਮਲਾ ੧, ਵਾਰ, ੨੩ : ੮	-	੧੨੮੮
ਹੁਕਮੀ ਸਾਜੇ ਹੁਕਮੀ ਢਾਹੇ ਏਕ ਚਸੇ ਮਹਿ ਲਖ ॥	ਮਲਾ ੧, ਵਾਰ ੨੪ ਸ, ੧, ੧ : ੫	-	੧੨੮੯
ਹੁਕਮੀ ਸਿਰਿ ਜੰਦਾਰੁ ਮਾਰੇ ਦਾਈਐ ॥	ਮਾਝ ੧, ਵਾਰ, ੨੦ : ੫	-	੧੪੭
ਹੁਕਮੀ ਸ੍ਰਿਸਟਿ ਸਾਜੀਅਨੁ ਜੋਤੀ ਜੋਤਿ ਮਿਲਾਇਆ ॥	ਗੂਜ ੩, ਵਾਰ, ੨ : ੨	-	੫੦੯
ਹੁਕਮੀ ਸ੍ਰਿਸਟਿ ਸਾਜੀਅਨੁ ਬਹੁ ਭਿਤਿ ਸੰਸਾਰਾ ॥	ਸੂਹੀ ੩, ਵਾਰ, ੨ : ੧	-	੭੮੬
ਹੁਕਮੀ ਹੀ ਜਮੁ ਲਗਦਾ ਸੋ ਉਬਰੈ ਜਿਸੁ ਬਖਸੈ ਕਰਤਾਰੁ ॥	ਬਿਲਾ ੪, ਵਾਰ ੫ ਸ, ੩, ੨ : ੩	-	੮੫੧
ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ ॥	ਆਸਾ ੧, ਅਸ ੧੨, ੭ : ੩	-	੪੧੮
ਹੁਕਮੀ ਹੁਕਮੁ ਚਲਾਏ ਰਾਹੁ ॥	ਜਪੁ ੧, ੩ : ੧੩	-	੨
ਹੁਕਮੀ ਹੋਇ ਨਿਬੇੜੁ ਗਇਆ ਜਾਣੀਐ ॥	ਮਲਾ ੧, ਵਾਰ, ੨੧ : ੪	-	੧੨੮੮
ਹੁਕਮੀ ਹੋਇ ਨਿਬੇੜੁ ਭਰਮੁ ਚੁਕਾਇਸੀ ਜੀਉ ॥	ਧਨਾ ੧, ਛੰਤ ੨, ੨ : ੨	-	੬੮੮
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥	ਜਪੁ ੧, ੨ : ੧	-	੧
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥	ਜਪੁ ੧, ੨ : ੨	-	੧
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥	ਸਿਰੀ ੧, ਅਸ ੪, ੮ : ੨	-	੫੫
ਹੁਕਮੀ ਪੈਧਾ ਜਾਇ ਦਰਗਹ ਭਾਣੀਐ ॥	ਆਸਾ ੧, ਅਸ ੧੬, ੫ : ੧	-	੪੨੦
ਹੁਕਮੀ ਬੰਦਾ ਹੁਕਮੁ ਕਮਾਵੈ ਹੁਕਮੇ ਕਢਦਾ ਸਾਹਾ ਹੇ ॥	ਮਾਰੂ ੩, ਸੋਲਾ ੧੧, ੮ : ੩	-	੧੦੫੪
ਹੁਕਮੀ ਬਾਧੇ ਪਾਸੈ ਖੇਲਹਿ ਚਉਪੜਿ ਏਕਾ ਸਾਰੀ ॥	ਮਾਰੂ ੧, ਅਸ ੧੧, ੪ : ੨	-	੧੦੧੫
ਹੁਕਮੀ ਭਾਂਡੇ ਸਾਜਿਆ ਤੂੰ ਆਪੇ ਭੰਨਿ ਸਵਾਰਿ ਜੀਉ ॥	ਸਿਰੀ ੧, ਅਸ ੨੮, ੨੨ : ੩	-	੭੩
ਹੁਕਮੀ ਲਿਖੈ ਸਿਰਿ ਲੇਖੁ ਵਿਣੁ ਕਲਮ ਮਸਵਾਣੀਐ ॥	ਮਲਾ ੧, ਵਾਰ, ੪ : ੬	-	੧੨੮੦
ਹੁਕਮੀ ਵਜਹੁ ਲਿਖਾਇ ਆਇਆ ਜਾਣੀਐ ॥	ਆਸਾ ੧, ਅਸ ੧੬, ੪ : ੧	-	੪੧੯
ਹੁਕਮੀ ਵਰਸਣ ਲਾਗੇ ਮੇਹਾ ॥	ਮਾਝ ੫, ੩੪, ੧ : ੧	-	੧੦੪
ਹੁਕਮੁ ਪਛਾਣੈ ਖਸਮ ਕਾ ਤਾ ਸਚੁ ਪਾਵੈ ਕੋਇ ॥	ਸਾਰ ੪, ਵਾਰ ੧੮ ਸ, ੪, ੧ : ੨	-	੧੨੪੪
ਹੁਕਮੁ ਸਾਹਿਬ ਕਾ ਸੇਵਕ ਮਨਿ ਭਾਇਆ ॥	ਮਾਝ ੫, ੨੫, ੨ : ੨	-	੧੦੧
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥	ਸਾਰ ੪, ਵਾਰ ੧੬ ਸ, ੨, ੧ : ੬	-	੧੨੪੩
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਨਾਨਕ ਸਚਾ ਆਪਿ ॥	ਮਾਝ ੧, ਵਾਰ ੧੫ ਸ, ੧, ੨ : ੪	-	੧੪੫
ਹੁਕਮੁ ਸਿਞਾਪੈ ਸਾਹ ਕਾ ਪਿਆਰੇ ਸਚੁ ਮਿਲੈ ਵਡਿਆਈ ਹੋਇ ॥	ਸੋਰ ੧, ਅਸ ੩, ੬ : ੩	-	੬੩੬
ਹੁਕਮੁ ਸੋਈ ਤੁਧੁ ਭਾਵਸੀ ਹੋਰੁ ਆਖਣੁ ਬਹੁਤੁ ਅਪਾਰੁ ॥	ਸਿਰੀ ੧, ੭, ੪ : ੨	-	੧੭

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥	ਸਿਰੀ ੧, ੧, ੪ : ੨	- ੧੪
ਹੁਕਮੁ ਹੋਆ ਹਾਸਲੁ ਤਦੇ ਹੋਇ ਨਿਬੜਿਆ ਹੰਢਹਿ ਜੀਅ ਕਮਾਂਦੇ ॥	ਸੋਰ ੪, ਵਾਰ ੨੮ ਸ, ੧, ੧ : ੨	- ੬੫੩
ਹੁਕਮੁ ਹੋਵੈ ਤਾ ਨਿਰਮਲੁ ਹੋਵੈ ਹਉਮੈ ਵਿਚਹੁ ਜਾਏ ॥	ਸੂਹੀ ੩, ਅਸ ੧, ੬ : ੨	- ੭੫੩
ਹੁਕਮੁ ਕਰਹਿ ਮੂਰਖ ਗਾਵਾਰ ॥	ਬਸੰ ੧, ੩, ੪ : ੩	- ੧੧੬੯
ਹੁਕਮੁ ਕਰਿ ਕੀਨ੍ਹੇ ਨਿਹਾਲ ॥	ਬਸੰ ੫, ੧੭, ੧ : ੧	- ੧੧੮੪
ਹੁਕਮੁ ਚਲਾਇ ਰਹਿਆ ਭਰਪੂਰੇ ॥	ਮਾਰੂ ੧, ਸੋਲਾ ੨੨, ੨ : ੧	- ੧੦੪੨
ਹੁਕਮੁ ਚਲਾਏ ਨਿਸੰਗ ਹੋਇ ਵਰਤੈ ਅਫਰਿਆ ॥	ਸਿਰੀ ੫, ੭੨, ੩ : ੧	- ੪੨
ਹੁਕਮੁ ਜਿਨਾ ਨੋ ਮਨਾਇਆ ॥	ਸਿਰੀ ੧, ਅਸ ੨੮, ੯ : ੧	- ੭੨
ਹੁਕਮੁ ਤੇਰਾ ਖਰਾ ਭਾਰਾ ਗੁਰਮੁਖਿ ਕਿਸੈ ਬੁਝਾਏ ॥	ਆਸਾ ੩, ਛੰਤ ੭, ੯ : ੫	- ੪੪੧
ਹੁਕਮੁ ਨ ਜਾਈ ਮੇਟਿਆ ਜੋ ਲਿਖਿਆ ਸੋ ਨਾਲਿ ॥	ਮਾਰੂ ੩, ਵਾਰ ੧੫ ਸ, ੧, ੧ : ੨	- ੧੦੯੧
ਹੁਕਮੁ ਨ ਜਾਣਹਿ ਬਪੁੜੇ ਭੂਲੇ ਫਿਰਹਿ ਗਵਾਰ ॥	ਸਿਰੀ ੩, ਅਸ ੨੦, ੬ : ੧	- ੬੬
ਹੁਕਮੁ ਨ ਜਾਣੈ ਬਹੁਤਾ ਰੋਵੈ ॥	ਸਿਰੀ ੪, ਵਾਰ ੮ ਸ, ੩, ੧ : ੧	- ੮੫
ਹੁਕਮੁ ਨ ਜਾਪੀ ਕੇਤੜਾ ਕਹਿ ਨ ਸਕੀਜੈ ਕਾਰ ॥	ਸਾਰ ੪, ਵਾਰ ੧੧ ਸ, ੧, ੧ : ੫	- ੧੨੪੧
ਹੁਕਮੁ ਨ ਜਾਪੀ ਖਸਮ ਕਾ ਕਿਸੈ ਵਡਾਈ ਦੇਇ ॥	ਗਉ ੧, ੧੮, ੪ : ੨	- ੧੫੭
ਹੁਕਮੁ ਨ ਬੂਝੈ ਆਵਣ ਜਾਣੇ ॥	ਧਨਾ ੫, ੨੨, ੩ : ੩	- ੬੭੬
ਹੁਕਮੁ ਨ ਬੂਝੈ ਵਿਆਪਿਆ ਮਮਤਾ ॥	ਪ੍ਰਭਾ ੫, ਅਸ ੨, ੬ : ੪	- ੧੩੪੮
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥	ਮਾਝ ੧, ਵਾਰ ੨੨ ਸ, ੨, ੧ : ੩	- ੧੪੮
ਹੁਕਮੁ ਪਛਾਣਿ ਸਚੈ ਦਰਿ ਵਾਸੁ ॥	ਬਿਲਾ ੧, ਅਸ ੨, ੭ : ੩	- ੮੩੨
ਹੁਕਮੁ ਪਛਾਣਿ ਤਾ ਖਸਮੈ ਮਿਲਣਾ ॥ ਰਹਾਉ ਦੂਜਾ ॥	ਸਿਰੀ ਕਬ, ੧, ੩*: ੨	- ੯੨
ਹੁਕਮੁ ਪਛਾਣੈ ਊਜਲਾ ਸਿਰਿ ਕਾਸਟ ਲੋਹਾ ਪਾਰਿ ॥	ਮਾਰੂ ੩, ਵਾਰ ੧੦ ਸ, ੩, ੧ : ੩	- ੧੦੮੯
ਹੁਕਮੁ ਪਛਾਣੈ ਸੁ ਹਰਿ ਗੁਣ ਵਖਾਣੈ ॥	ਮਾਝ ੧, ਅਸ ੧, ੩ : ੧	- ੧੦੯
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥	ਮਾਰੂ ੧, ੭, ੩ : ੨	- ੯੯੧
ਹੁਕਮੁ ਪਛਾਣੈ ਨਾਨਕਾ ਭਉ ਚੰਦਨੁ ਲਾਵੈ ॥	ਤਿਲੰ ੧, ਅਸ ੧, ੬ : ੧	- ੭੨੫
ਹੁਕਮੁ ਪਛਾਣੈ ਬੂਝੈ ਸਚੁ ਸੋਇ ॥	ਗਉ ੩, ਅਸ ੭, ੪ : ੪	- ੨੩੨
ਹੁਕਮੁ ਪਛਾਨੈ ਸੁ ਏਕੋ ਜਾਨੈ ਬੰਦਾ ਕਹੀਐ ਸੋਈ ॥	ਪ੍ਰਭਾ ਕਬ, ੩, ੩ : ੨	- ੧੩੫੦
ਹੁਕਮੁ ਬਿਸਮਾਦੁ ਹੁਕਮਿ ਪਛਾਣੈ ਜੀਅ ਜੁਗਤਿ ਸਚੁ ਜਾਣੈ ਸੋਈ ॥	ਰਾਮ ੧, ਸਿਗੋ, ੨੩ : ੫	- ੯੪੦
ਹੁਕਮੁ ਬੂਝਿ ਜਨ ਭਏ ਨਿਹਾਲਾ ਇਹ ਭਗਤਾ ਕੀ ਘਾਲਣਾ ॥	ਮਾਰੂ ੫, ਸੋਲਾ ੬, ੧੧ : ੩	- ੧੦੭੭
ਹੁਕਮੁ ਬੂਝਿ ਪਰਮ ਪਦੁ ਪਾਈ ॥	ਗਉ ੫, ਸੁਖ ੨੨, ੪ : ੪	- ੨੯੨
ਹੁਕਮੁ ਬੂਝਿ ਰੰਗ ਰਸ ਮਾਣੇ ॥	ਆਸਾ ੫, ੫੭, ੨ : ੧	- ੩੮੫
ਹੁਕਮੁ ਬੂਝੈ ਸੋਈ ਪਰਵਾਨੁ ॥	ਆਸਾ ੫, ੫੯, ੩ : ੧	- ੩੮੬
ਹੁਕਮੁ ਬੂਝੈ ਸੋ ਸਚਿ ਸਮਾਣਾ ॥	ਗਉ ੫, ੧੩੫, ੩ : ੨	- ੧੯੩
ਹੁਕਮੁ ਬੂਝੈ ਸੋ ਸਾਚਿ ਸਮਾਣਾ ॥	ਮਲਾ ੫, ੨੦, ੨ : ੨	- ੧੨੭੦
ਹੁਕਮੁ ਬੂਝੈ ਸੋ ਸੇਵਕੁ ਕਹੀਐ ॥	ਮਾਰੂ ੫, ਸੋਲਾ ੫, ੧੩ : ੧	- ੧੦੭੬
ਹੁਕਮੁ ਬੂਝੈ ਸੋ ਜੋਗੀ ਕਹੀਐ ਏਕਸ ਸਿਉ ਚਿਤੁ ਲਾਏ ॥	ਰਾਮ ੩, ਅਸ ੧, ੬ : ੧	- ੯੦੮
ਹੁਕਮੁ ਬੂਝੈ ਤਾਂ ਏਕੋ ਜਾਣੈ ॥	ਬਸੰ ੩, ੧੪, ੩ : ੨	- ੧੧੭੬
ਹੁਕਮੁ ਭਇਆ ਚਲਣਾ ਕਿਉ ਰਹੀਐ ॥	ਮਾਰੂ ੧, ਸੋਲਾ ੮, ੮ : ੨	- ੧੦੨੮
ਹੁਕਮੁ ਭਇਆ ਬਾਹਰੁ ਘਰੁ ਛੋਡਿਆ ਖਿਨ ਮਹਿ ਭਈ ਪਰਾਈ ॥	ਸੋਰ ੧, ੩, ੧ : ੩	- ੫੯੬
ਹੁਕਮੁ ਭਇਆ ਰਹਣਾ ਨਹੀ ਧੁਰਿ ਫਾਟੇ ਚੀਰੈ ॥	ਮਾਰੂ ੧, ਅਸ ੬, ੧ : ੧	- ੧੦੧੨
ਹੁਕਮੁ ਭੀ ਤਿਨ੍ਹਾ ਮਨਾਇਸੀ ਜਿਨ੍ ਕਉ ਨਦਰਿ ਕਰੇਇ ॥	ਗੂਜ ੩, ਵਾਰ ੬ ਸ, ੩, ੧ : ੩	- ੫੧੦
ਹੁਕਮੁ ਮੰਨਹਿ ਤਾ ਹਰਿ ਮਿਲੈ ਤਾ ਵਿਚਹੁ ਹਉਮੈ ਜਾਇ ॥	ਵਡ ੩, ੯, ੧*: ੨	- ੫੬੦
ਹੁਕਮੁ ਮੰਨਿ ਸੁਖੁ ਪਾਇਆ ਪ੍ਰੇਮ ਸੁਹਾਗਣਿ ਹੋਇ ॥	ਗੂਜ ੩, ਵਾਰ ੬ ਸ, ੩, ੧ : ੪	- ੫੧੦
ਹੁਕਮੁ ਮੰਨਿਹੁ ਗੁਰੂ ਕੇਰਾ ਗਾਵਹੁ ਸਚੀ ਬਾਣੀ ॥	ਰਾਮ ੩, ਅਨੰ, ੯ : ੪	- ੯੧੮
ਹੁਕਮੁ ਮੰਨੇ ਸਿਰਦਾਰੁ ਦਰਿ ਦੀਬਾਣੀਐ ॥	ਮਾਝ ੧, ਵਾਰ, ੧੦ : ੪	- ੧੪੨
ਹੁਕਮੁ ਮੰਨੇ ਸੋਈ ਸੁਖੁ ਪਾਏ ਹੁਕਮੁ ਸਿਰਿ ਸਾਹਾ ਪਾਤਿਸਾਹਾ ਹੇ ॥	ਮਾਰੂ ੩, ਸੋਲਾ ੧੨, ੩ : ੩	- ੧੦੫੫
ਹੁਕਮੁ ਮੰਨੇ ਸੋ ਜਨੁ ਪਰਵਾਣੁ ॥	ਬਸੰ ੩, ੧੦, ੧*: ੧	- ੧੧੭੫
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥	ਰਾਮ ੩, ਅਨੰ, ੨੬ : ੨	- ੯੨੦
ਹੁਕਮੁ ਵਰਤੁ ਨੇਮੁ ਸੁਚ ਸੰਜਮੁ ਮਨ ਚਿੰਦਿਆ ਫਲੁ ਪਾਏ ॥	ਸਲੋ ੪, ੧੮ : ੩	- ੧੪੨੩

ਹੁਕਮੇ ਭਵੈ ਭਵਾਈਐ ਪਿਆਰੇ ਅਵਗਣਿ ਮੁਠੀ ਰੋਇ ॥	ਸੋਰ ੧, ਅਸ ੩, ੬ : ੨ -	੬੩੬
ਹੁਕਮੇ ਮੰਨੇ ਹੁਕਮੇ ਵਡਿਆਈ ਹੁਕਮੇ ਵੇਪਰਵਾਹਾ ਹੇ ॥	ਮਾਰੂ ੩, ਸੋਲਾ ੧੦, ੧੨ : ੩ -	੧੦੫੪
ਹੁਕਮੇ ਮੁਕਤੀ ਹੁਕਮੇ ਨਰਕਾ ॥	ਮਾਰੂ ੫, ਸੋਲਾ ੧੦, ੭ : ੧ -	੧੦੮੧
ਹੁਕਮੇ ਮੇਲੇ ਸਬਦਿ ਪਛਾਣੈ ॥	ਗਉ ੩, ੨੧, ੧ : ੪ -	੧੫੭
ਹੁਕਮੇ ਵਰਤੈ ਅੰਮ੍ਰਿਤ ਬਾਣੀ ਹੁਕਮੇ ਅੰਮ੍ਰਿਤੁ ਪੀਆਵਣਿਆ ॥	ਮਾਝ ੩, ਅਸ ੧੬, ੪ : ੩ -	੧੧੮
ਹੁਕਮੈ ਅੰਦਰਿ ਆਇਆ ਪਿਆਰੇ ਹੁਕਮੇ ਜਾਦੋ ਜਾਇ ॥	ਸੋਰ ੧, ਅਸ ੩, ੫ : ੧ -	੬੩੬
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥	ਜਪੁ ੧, ੨ : ੫ -	੧
ਹੁਕਮੈ ਅੰਦਰਿ ਜੰਮਿਆ ਪਿਆਰੇ ਊਧਉ ਸਿਰ ਕੈ ਭਾਰਿ ॥	ਸੋਰ ੧, ਅਸ ੩, ੪ : ੨ -	੬੩੬
ਹੁਕਮੈ ਅੰਦਰਿ ਨਿੰਮਿਆ ਪਿਆਰੇ ਹੁਕਮੈ ਉਦਰ ਮਝਾਰਿ ॥	ਸੋਰ ੧, ਅਸ ੩, ੪ : ੧ -	੬੩੬
ਕਮੈ ਬੁਝਿ ਨਿਹਾਲੁ ਖਸਮਿ ਫੁਰਮਾਇਆ ॥	ਗੂਜ ੫, ਵਾਰ ੨੦ ਸ, ੫, ੨ : ੪ -	੫੨੩
ਹੁਕਮੈ ਬੂਝੈ ਸਦਾ ਸੁਖੁ ਨਾਨਕ ਲਿਖਿਆ ਪਾਇ ॥	ਗਉ ੫, ਬਾਅ, ੩੧ : ੮ -	੨੫੬
ਹੁਕਮੈ ਬੂਝੈ ਸਦਾ ਸੁਖੁ ਪਾਏ ॥	ਆਸਾ ੩, ਅਸ ੨੫, ੩ : ੪ -	੪੨੪
ਹੁਕਮੈ ਬੂਝੈ ਸੁ ਹੁਕਮੁ ਸਲਾਹੇ ॥	ਮਾਰੂ ੩, ਸੋਲਾ ੧੭, ੬ : ੧ -	੧੦੬੧
ਹੁਕਮੈ ਬੂਝੈ ਚਉਪੜਿ ਖੇਲੈ ਮਨੁ ਜਿਣਿ ਢਾਲੇ ਪਾਸਾ ॥	ਸੂਹੀ ਕਬ, ੪, ੩ : ੨ -	੭੯੩
ਹੁਕਮੈ ਬੂਝੈ ਤਤੁ ਪਛਾਣੈ ॥	ਮਲਾ ੧, ਵਾਰ ੨੪ ਸ, ੧, ੨ : ੫ -	੧੨੮੯
ਹੁਕਮੈ ਬੂਝੈ ਤਾਂ ਸਾਚਾ ਪਾਏ ॥	ਬਸੰ ੩, ੪, ੪ : ੪ -	੧੧੬੯
ਹੁਕਮੈ ਬੂਝੈ ਨਿਰਾਸਾ ਹੋਈ ॥	ਆਸਾ ੩, ਅਸ ੨੫, ੧ : ੨ -	੪੨੩
ਹੁਕਮੋ ਸੇਵੇ ਹੁਕਮੁ ਅਰਾਧੇ ਹੁਕਮੇ ਸਮੈ ਸਮਾਏ ॥	ਸਲੋ ੪, ੧੮ : ੨ -	੧੪੨੩
ਹੁਕਮੋ ਵਰਤੈ ਜੋ ਤਿਸੁ ਭਾਵੈ ॥	ਆਸਾ ੧, ਅਸ ੬, ੫ : ੨ -	੪੧੪
ਹੁਣਿ ਉਠਿ ਚਲਣਾ ਮੁਹਤਿ ਕਿ ਤਾਲਿ ॥	ਧਨਾ ੧, ੩, ੪ : ੧ -	੬੬੧
ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥	ਸਿਰੀ ੫, ਅਸ ੨੯, ੧੩ : ੧ -	੭੪
ਹੁਣਿ ਕਦਿ ਮਿਲੀਐ ਪ੍ਰਿਅ ਤੁਧੁ ਭਗਵੰਤਾ ॥	ਮਾਝ ੫, ੮, ੩ : ੨ -	੯੬
ਹੁਣਿ ਨਹੀ ਸੰਦੇਸਰੋ ਮਾਇਓ ॥	ਸੋਰ ੫, ੬੧, ੧* : ੧ -	੬੨੪
ਹੁਣਿ ਪਾਇਆ ਗੁਰੁ ਗੋਸਾਈ ॥ ਰਹਾਉ ਦੂਜਾ ॥	ਰਾਮ ੫, ੧੩, ੪* : ੨ -	੮੮੬
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥	ਆਸਾ ੪, ਛੰਤ ੧੮, ੨ : ੩ -	੪੫੦
ਹੁਤੀ ਜੁ ਪਿਆਸ ਪਿਊਸ ਪਿਵੰਨ ਕੀ ਬੰਛਤ ਸਿਧਿ ਕਉ ਬਿਧਿ ਮਿਲਾਯਉ ॥	ਸਵ ੪, ਨਲ੍ਯ, ੧੦ : ੨ -	੧੪੦੦
ਹੁਰਮਤਿ ਤਿਸ ਨੋ ਅਗਲੀ ਓਹੁ ਵਜਹੁ ਭਿ ਦੂਣਾ ਖਾਇ ॥	ਆਸਾ ੧, ਵਾਰ, ੨੨ : ੨ -	੪੭੪
ਹੂਰ ਨੂਰ ਮੁਸਕੁ ਖੁਦਾਇਆ ਬੰਦਗੀ ਅਲਹ ਆਲਾ ਹੁਜਰਾ ॥	ਮਾਰੂ ੫, ਸੋਲਾ ੧੨, ੫ : ੩ -	੧੦੮੩
ਹੇ ਅਚੁਤ ਸਰਣਿ ਸੰਤ ਨਾਨਕ ਭੋ ਭਗਵਾਨਏ ਨਮਹ ॥	ਸਸ ੫, ੧੧ : ੪ -	੧੩੫੪
ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ ॥	ਗਉ ੫, ਬਾਅ, ੫੫ : ੧ -	੨੬੧
ਹੇ ਅਜਿਤ ਸੂਰ ਸੰਗ੍ਰਾਮੰ ਅਤਿ ਬਲਨਾ ਬਹੁ ਮਰਦਨਹ ॥	ਸਸ ੫, ੪੫ : ੧ -	੧੩੫੮
ਹੇ ਅਪਰੰਪਰ ਹਰਿ ਹਰੇ ਹਹਿ ਭੀ ਹੋਵਨਹਾਰ ॥	ਗਉ ੫, ਬਾਅ, ੫੫ : ੫ -	੨੬੧
ਹੇ ਸੰਸਾਰ ਤਾਪ ਹਰਣਹ ਕਰੁਣਾ ਮੈ ਸਭ ਦੁਖ ਹਰੋ ॥	ਸਸ ੫, ੫੦ : ੨ -	੧੩੫੮
ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ॥	ਗਉ ੫, ਬਾਅ, ੫੫ : ੩ -	੨੬੧
ਹੇ ਸੰਤਹ ਕੈ ਸਦਾ ਸੰਗਿ ਨਿਧਾਰਾ ਆਧਾਰ ॥	ਗਉ ੫, ਬਾਅ, ੫੫ : ੬ -	੨੬੧
ਹੇ ਸਮ੍ਰਥ ਅਗਮ ਪੂਰਨ ਮੋਹਿ ਮਇਆ ਧਾਰਿ ॥	ਮਲਾ ੫, ੩੦, ੨ : ੧ -	੧੨੭੩
ਹੇ ਸਰਣਿ ਜੋਗ ਦਯਾਲਹ ਦੀਨਾ ਨਾਥ ਮਯਾ ਕਰੋ ॥	ਸਸ ੫, ੫੦ : ੩ -	੧੩੫੮
ਹੇ ਕਲਿ ਮੂਲ ਕ੍ਰੋਧੰ ਕਦੰਚ ਕਰੁਣਾ ਨ ਉਪਰਜਤੇ ॥	ਸਸ ੫, ੪੭ : ੧ -	੧੩੫੮
ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਣਹ ॥	ਸਸ ੫, ੪੬ : ੧ -	੧੩੫੮
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥	ਮਲਾ ੧, ਵਾਰ ੧ ਸ, ੧, ੨ : ੧ -	੧੨੭੯
ਹੇ ਗੋਬਿਦ ਹੇ ਗੁਣ ਨਿਧਾਨ ਜਾ ਕੈ ਸਦਾ ਬਿਬੇਕ ॥	ਗਉ ੫, ਬਾਅ, ੫੫ : ੪ -	੨੬੧
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ॥	ਮਲਾ ੫, ੩੦, ੧* : ੧ -	੧੨੭੩
ਹੇ ਗੋਬਿੰਦ ਕਰਤ ਮਇਆ ਨਾਨਕ ਪਤਿਤ ਉਧਾਰਣ ਸਾਧ ਸੰਗਮਹ ॥	ਸਸ ੫, ੧੬ : ੪ -	੧੩੫੫
ਹੇ ਜਨਮ ਮਰਣ ਮੂਲੰ ਅਹੰਕਾਰੰ ਪਾਪਾਤਮਾ ॥	ਸਸ ੫, ੪੯ : ੧ -	੧੩੫੮
ਹੇ ਜਿਹਬੇ ਹੇ ਰਸਗੇ ਮਧੁਰ ਪ੍ਰਿਅ ਤੁਯੰ ॥	ਸਸ ੫, ੬੨ : ੧ -	੧੩੫੯
ਹੇ ਜਿਹਵੇ ਤੂੰ ਰਾਮ ਗੁਣ ਗਾਉ ॥	ਗਉ ੫, ੮੪, ੨ : ੧ -	੧੮੦
ਹੇ ਠਾਕੁਰ ਹਉ ਦਾਸਰੋ ਮੈ ਨਿਰਗੁਨ ਗੁਨੁ ਨਹੀ ਕੋਇ ॥	ਗਉ ੫, ਬਾਅ, ੫੫ : ੭ -	੨੬੧

ਹੋਆ ਆਪਿ ਦਇਆਲੁ ਮਨਹੁ ਨ ਵਿਸਾਰਿਅਨੁ ॥	ਗੂਜ ੫, ਵਾਰ ੧ ਸ, ੫, ੨ : ੩	੫੧੭
ਹੋਆ ਸਾਧੂ ਸੰਗੁ ਫਿਰਿ ਦੂਖ ਨ ਤੇਟਿਆ ॥	ਗੂਜ ੫, ਵਾਰ, ੧੦ : ੨	੫੨੦
ਹੋਆ ਤਪਾਵਸੁ ਧਰਮ ਕਾ ਨਾਨਕ ਦਰਿ ਸਚਾ ॥	ਮਾਰੂ ੫, ਵਾਰ, ੧੫ : ੮	੧੦੯੯
ਹੋਇ ਉਦਾਸੀ ਗ੍ਰਿਹੁ ਤਜਿ ਚਲਿਓ ਛੁਟਕੈ ਨਾਹੀ ਨਾਠਾ ॥	ਮਾਰੂ ੫, ੧੫, ੧ : ੩	੧੦੦੩
ਹੋਇ ਅਉਧੂਤ ਬੈਠੇ ਲਾਇ ਤਾਰੀ ॥	ਮਾਰੂ ੫, ੧੮, ੪ : ੧	੧੦੦੪
ਹੋਇ ਅਨੰਦੁ ਸਦਾ ਮਨਿ ਚਾਉ ॥	ਆਸਾ ੧, ੬, ੧ : ੨	੩੫੦
ਹੋਇ ਅਨੰਦੁ ਨ ਵਿਆਪਹਿ ਤਾਪ ॥	ਭੈਰ ੫, ੨੬, ੧ : ੪	੧੧੪੨
ਹੋਇ ਅਨੰਨਿ ਮਨਹਠ ਕੀ ਦ੍ਰਿੜਤਾ ਆਪਸ ਕਉ ਜਾਨਾਤ ॥	ਗੂਜ ੫, ੫, ੩ : ੧	੪੯੬
ਹੋਇ ਆਮਰੋ ਗ੍ਰਿਹ ਮਹਿ ਬੈਠਾ ਕਰਣ ਕਾਰਣ ਬਿਸਰੋਹੀ ॥	ਸੋਰ ੫, ੪, ੨ : ੨	੬੦੯
ਹੋਇ ਇਆਣਾ ਕਰੇ ਕੰਮੁ ਆਣਿ ਨ ਸਕੈ ਰਾਸਿ ॥	ਆਸਾ ੧, ਵਾਰ ੨੨ ਸ, ੨, ੫ : ੧	੪੭੪
ਹੋਇ ਇਕਤ੍ਰ ਮਿਲਹੁ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹਿ ॥	ਸਾਰ ੫, ੯੫, ੧*: ੨	੧੨੨੨
ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥	ਬਸੰ ੫, ੧੯, ੧ : ੧	੧੧੮੫
ਹੋਇ ਸਹਾਈ ਜਿਸੁ ਤੂੰ ਰਾਖਹਿ ਤਿਸੁ ਕਹਾ ਕਰੇ ਸੰਸਾਰੁ ॥	ਗੂਜ ੫, ੨੩, ੨ : ੨	੫੦੦
ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ ॥	ਗਉ ੫, ਵਾਰ, ੧੭ : ੩	੩੨੨
ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥	ਮਲਾ ੧, ਵਾਰ ੧੯ ਸ, ੧, ੨ : ੮	੧੨੮੬
ਹੋਇ ਸੁਜਾਖਾ ਨਾਨਕਾ ਸੋ ਕਿਉ ਉਝੜਿ ਪਾਇ ॥	ਰਾਮ ੩, ਵਾਰ ੧੬ ਸ, ੨, ੧ : ੨	੯੫੪
ਹੋਇ ਹਲਾਲੁ ਲਗੈ ਹਕਿ ਜਾਇ ॥	ਰਾਮ ੩, ਵਾਰ ੧੯ ਸ, ੧, ੨ : ੭	੯੫੬
ਹੋਇ ਕਿਰਸਾਣੁ ਈਮਾਨੁ ਜੰਮਾਇ ਲੈ ਭਿਸਤੁ ਦੋਜਕੁ ਮੂੜੇ ਏਵ ਜਾਣੀ ॥	ਸਿਰੀ ੧, ੨੭, ੧ : ੨	੨੪
ਹੋਇ ਕੁਚੀਲੁ ਰਹਾ ਮਲੁ ਧਾਰੀ ਦੁਰਮਤਿ ਮਤਿ ਵਿਕਾਰ ॥	ਮਾਝ ੧, ਵਾਰ ੪ ਸ, ੧, ੧ : ੫	੧੩੯
ਹੋਇ ਕ੍ਰਿਪਾਲ ਗੁਰ ਲਾਹਿ ਪਾਰਦੋ ਮਿਲਉ ਲਾਲ ਮਨੁ ਹਰੀਆ ॥	ਸਾਰ ੫, ੨੪, ੧ : ੨	੧੨੦੯
ਹੋਇ ਕ੍ਰਿਪਾਲੁ ਸੁਆਮੀ ਅਪਨਾ ਨਾਉ ਨਾਨਕ ਘਰ ਮਹਿ ਆਇਆ ਜੀਉ ॥	ਮਾਝ ੫, ੩੨, ੪ : ੩	੧੦੪
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥	ਕਾਨ ੫, ੩, ੧ : ੨	੧੨੯੮
ਹੋਇ ਕ੍ਰਿਪਾਲੁ ਦਇਆਲੁ ਹਰਿ ਰੰਗੁ ਮਾਣੀਐ ॥	ਆਸਾ ੫, ੧੧੩, ੧ : ੨	੩੯੯
ਹੋਇ ਕ੍ਰਿਪਾਲੁ ਪ੍ਰਭ ਮਿਲਹ ਸਭਾਗੇ ॥	ਸੂਹੀ ੫, ੫, ੩ : ੪	੭੩੮
ਹੋਇਗਾ ਖਸਮੁ ਤ ਲੇਇਗਾ ਰਾਖਿ ॥	ਗਉ ਕਬ, ੩੩, ੩ : ੨	੩੨੯
ਹੋਇ ਢੀਠ ਮੀਠੀ ਮਨਹਿ ਲਾਗੈ ਨਾਮੁ ਲੈਣ ਨ ਆਵਏ ॥	ਬਿਲਾ ੫, ਛੰਤ ੩, ੨ : ੪	੮੪੭
ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥	ਸੋਰ ੫, ੬੨, ੪ : ੧	੬੨੫
ਹੋਇ ਦਾਸ ਦਾਸੀ ਤਜਿ ਉਦਾਸੀ ਬਹੁੜਿ ਬਿਧੀ ਨ ਧਾਵਾ ॥	ਬਿਲਾ ੫, ਛੰਤ ੩, ੧ : ੫	੮੪੭
ਹੋਇ ਨਿਹਾਲੁ ਦੇਇ ਜਿਸੁ ਧੀਰ ॥	ਰਾਮ ੫, ੧੫, ੨ : ੨	੮੮੭
ਹੋਇ ਨਿਮਾਣੀ ਸੇਵ ਕਮਾਵਹਿ ਤਾ ਪ੍ਰੀਤਮ ਹੋਵਹਿ ਮਨਿ ਪਿਆਰੀ ॥	ਆਸਾ ੫, ੨੮, ੧ : ੨	੩੭੭
ਹੋਇ ਨਿਮਾਣੀ ਢਹਿ ਪਈ ਮਿਲਿਆ ਸਹਜਿ ਸੁਭਾਇ ॥	ਸੂਹੀ ੫, ਅਸ ੪, ੮ : ੧	੭੬੧
ਹੋਇ ਨਿਮਾਣੀ ਢਹਿ ਪਵਾ ਪੂਰੇ ਸਤਿਗੁਰ ਪਾਸਿ ॥	ਸਿਰੀ ੪, ੬੮, ੨ : ੧	੪੧
ਹੋਇ ਨਿਮਾਨਾ ਜਗਿ ਰਹਹੁ ਨਾਨਕ ਨਦਰੀ ਪਾਰਿ ॥	ਗਉ ੫, ਬਾਅ, ੪੪ ਸ: ੨	੨੫੯
ਹੋਇ ਨਿਰਸ ਸੁ ਰਸੁ ਪਹਿਚਾਨਿਆ ॥	ਗਉ ਕਬ, ਬਾਅ, ੩੫ : ੨	੩੪੨
ਹੋਇ ਪਵਿਤ੍ਰ ਸਰੀਰੁ ਚਰਨਾ ਧੂਰੀਐ ॥	ਜੈਤ ੫, ਵਾਰ, ੧੩ : ੪	੭੦੯
ਹੋਇ ਪੁਨੀਤ ਭਗਵੰਤ ਭਜਨ ਤੇ ਆਪੁ ਤਾਰਿ ਤਾਰੇ ਕੁਲ ਦੋਇ ॥	ਬਿਲਾ ਰਵਿ, ੨, ੧ : ੨	੮੫੮
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥	ਆਸਾ ੧, ਵਾਰ ੧੫ ਸ, ੧, ੨ : ੫	੪੭੧
ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥	ਰਾਮ ੩, ਵਾਰ ੧੯ ਸ, ੧, ੧ : ੫	੯੫੫
ਹੋਇ ਪੈ ਖਾਕ ਫਕੀਰ ਮੁਸਾਫਰੁ ਇਹੁ ਦਰਵੇਸੁ ਕਬੂਲੁ ਦਰਾ ॥	ਮਾਰੂ ੫, ਸੋਲਾ ੧੨, ੧ : ੩	੧੦੮੩
ਹੋਇ ਬੈਰਾਗੀ ਤੀਰਥਿ ਨਾਵੰਤਾ ਜੀਉ ॥	ਗਉ ੫, ੧੬੬*, ੩ : ੨	੨੧੬
ਹੋਇ ਮਜੂਰੁ ਗਇਆ ਠਗਾਇ ਠਗਿ ॥	ਰਾਮ ੧, ਓਅੰ, ੧੩ : ੬	੯੩੧
ਹੋਇ ਮੁਸਲਿਮੁ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ ॥	ਮਾਝ ੧, ਵਾਰ ੮ ਸ, ੧, ੧ : ੩	੧੪੧
ਹੋਇ ਰਹੀਐ ਸਗਲ ਕੀ ਰੀਨਾ ॥	ਗੋਂਡ ੫, ੧੩, ੧ : ੩	੮੬੬
ਹੋਇ ਰਹੇ ਸਭ ਕੀ ਪਗ ਛਾਰੁ ॥	ਆਸਾ ੫, ੮੮, ੧ : ੪	੩੯੨
ਹੋਇ ਰੇਣ ਸਾਧੂ ਪ੍ਰਭ ਅਰਾਧੂ ਆਪਣੇ ਪ੍ਰਭ ਭਾਵਾ ॥	ਸੂਹੀ ੫, ਛੰਤ ੩, ੨ : ੫	੭੭੯
ਹੋਈ ਰਾਜੇ ਰਾਮ ਕੀ ਰਖਵਾਲੀ ॥	ਸੋਰ ੫, ੪੫, ੧*: ੧	੬੨੦
ਹੋਏ ਕ੍ਰਿਪਾਲ ਮਾਤ ਪਿਤ ਨਿਆਈ ਬਾਰਿਕ ਜਿਉ ਪ੍ਰਤਿਪਾਰਿਆ ॥	ਆਸਾ ੫, ੪੫, ੧ : ੨	੩੮੨

ਹੋਏ ਪ੍ਰਭੂ ਸਹਾਈ ॥	ਸੋਰ ੫, ੫੪, ੪ : ੧	-	੬੨੨
ਹੋਹਿ ਅਚਿੰਤੁ ਬਸੈ ਸੁਖ ਨਾਲਿ ॥	ਗਉ ੫, ਸੁਖ ੧੯, ੭ : ੩	-	੨੮੯
ਹੋਹਿ ਆਨੰਦ ਸਗਲ ਭਾਗ ॥	ਮਲਾ ੫, ੨੭, ੧*: ੨	-	੧੨੭੨
ਹੋਹਿ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਨਾਮੋ ਹੋਇ ਸਖਾਈ ॥	ਸਾਰ ੩, ਅਸ ੩, ੩ : ੨	-	੧੨੩੪
ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥	ਮਾਰੂ ੫, ਵਾਰ ੨੩ ਸ, ੫, ੧ : ੨	-	੧੧੦੨
ਹੋਹੁ ਸਾਵਧਾਨ ਅਪੁਨੇ ਗੁਰ ਸਿਉ ॥	ਰਾਮ ੫, ੩੯, ੧*: ੧	-	੮੯੫
ਹੋਹੁ ਕ੍ਰਿਪਾਲ ਇਛਾ ਕਰਿ ਰਾਖਹੁ ਸਾਧ ਸੰਤਨ ਕੈ ਸੰਗਿ ਸੰਗਾ ॥	ਮਾਰੂ ੫, ਸੋਲਾ ੧੧, ੧੭ : ੩	-	੧੦੮੩
ਹੋਹੁ ਕ੍ਰਿਪਾਲ ਸੁਆਮੀ ਮੇਰੇ ਸੰਤਾਂ ਸੰਗਿ ਵਿਹਾਵੇ ॥	ਰਾਮ ੫, ਵਾਰ ੯ ਸ, ੫, ੧ : ੧	-	੯੬੧
ਹੋਹੁ ਕ੍ਰਿਪਾਲ ਦਇਆਲ ਨਾਨਕ ਭਉ ਭੰਜੀਐ ॥	ਜੈਤ ੫, ਵਾਰ, ੧੦ : ੫	-	੭੦੮
ਹੋਹੁ ਕ੍ਰਿਪਾਲ ਦਇਆਲ ਪ੍ਰਭ ਨਾਨਕੁ ਗੁਣ ਗਾਵੈ ॥	ਬਿਲਾ ੫, ੩੫, ੪ : ੨	-	੮੦੯
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਸਭਿ ਤੁਮ੍ਰੇ ਜੀਅ ਜੰਤਾਇਲੇ ॥	ਗੋਂਡ ੫, ੨, ੪ : ੧	-	੮੬੨
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਹਾਥ ਦੇਇ ਨਿਸਤਾਰਹਿ ॥	ਸਾਰ ੫, ੩੪, ੧ : ੨	-	੧੨੧੧
ਹੋਹੁ ਕ੍ਰਿਪਾਲ ਦੀਨ ਦੁਖ ਭੰਜਨ ਮੋਹਿ ਚਰਣ ਰਿਦੈ ਵਸਾਏ ॥	ਬਿਲਾ ੫, ੮੧, ੨ : ੨	-	੮੨੦
ਹੋਹੁ ਕ੍ਰਿਪਾਲ ਨਾਨਕ ਕੇ ਸੁਆਮੀ ਹਰਿ ਚਰਨਹ ਸੰਗਿ ਸਮਾਵੈ ॥	ਕੇਦਾ ੫, ਛੰਤ ੧, ੩ : ੬	-	੧੧੨੨
ਹੋਹੁ ਕ੍ਰਿਪਾਲ ਨਾਮੁ ਦੇਹੁ ਅਪੁਨਾ ਬਿਨਤੀ ਏਹ ਕਹੀ ॥	ਸਾਰ ੫, ੮੩, ੧ : ੧	-	੧੨੨੦
ਹੋਹੁ ਕ੍ਰਿਪਾਲੁ ਦੀਨ ਦੁਖ ਭੰਜਨ ਤੇਰਿਆ ਸੰਤਹ ਕੀ ਰਾਵਾਰ ॥	ਸਾਰ ੫, ੧੦੧, ੨ : ੧	-	੧੨੨੩
ਹੋਹੁ ਦਇਆਲ ਕਰਿ ਦਾਸੁ ਦਾਸਾ ਕਾ ਸੇਵਾ ਕਰੀ ਤੁਮਾਰੀ ॥	ਮਲਾ ੩, ੧, ੩ : ੨	-	੧੨੫੭
ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀਉ ਹਰਿ ਸਿਉ ਰਹਾਂ ਸਮਾਈ ॥	ਸਾਰ ੧, ਅਸ ੧, ੨ : ੨	-	੧੨੩੨
ਹੋਹੁ ਦਇਆਲ ਕ੍ਰਿਪਾ ਕਰਿ ਹਰਿ ਜੀ ਮਾਗਉ ਸਤਸੰਗਤਿ ਪਗ ਧੂਰਿ ॥	ਸਾਰ ੪, ੧, ੪ : ੧	-	੧੧੯੮
ਹੋਹੁ ਦਇਆਲ ਦਰਸਨੁ ਦੇਹੁ ਅਪੁਨਾ ਐਸੀ ਬਖਸ ਕਰੀਜੈ ॥	ਧਨਾ ੩, ੯, ੨ : ੨	-	੬੬੬
ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥	ਗੋਂਡ ੫, ੧੩, ੪ : ੩	-	੮੬੬
ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥	ਗੂਜ ੪, ੪, ੧ : ੧	-	੪੯੩
ਹੋਹੁ ਦਇਆਲੁ ਸਤਿਗੁਰੁ ਮੇਲਿ ਤੂ ਮੋ ਕਉ ॥	ਬਸੰ ਨਾਮ, ੨, ੩ : ੧	-	੧੧੯੬
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥	ਮਾਰੂ ੪, ਸੋਲਾ ੧, ੧੪ : ੩	-	੧੦੭੦
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਰਖਿ ਲੇਵਹੁ ਗੁਰ ਸਰਣਾਈ ਹੇ ॥	ਮਾਰੂ ੪, ਸੋਲਾ ੧, ੫ : ੩	-	੧੦੬੯
ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ ॥	ਧਨਾ ੩, ੯, ੧ : ੨	-	੬੬੬
ਹੋਹੁ ਨਿਮਾਣਾ ਸਤਿਗੁਰੂ ਅਗੈ ਮਤ ਕਿਛੁ ਆਪੁ ਲਖਾਵਹੇ ॥	ਆਸਾ ੩, ਛੰਤ ੭, ੭ : ੩	-	੪੪੧
ਹੋਹੁ ਰੇਨ ਤੂ ਸਗਲ ਕੀ ਮੇਰੇ ਮਨ ਤਉ ਅਨਦ ਮੰਗਲ ਸੁਖੁ ਪਾਈਐ ॥	ਸੋਰ ੫, ੨੨, ੨ : ੨	-	੬੧੪
ਹੋਗੁ ਤਿਸੈ ਕਾ ਭਾਣਾ ॥	ਗਉ ੧, ੧੩, ੫*: ੨	-	੧੫੫
ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭੰਉ ॥	ਸਮੁ ੫, ੨*: ੫	-	੧੩੮੭
ਹੋਛਾ ਮਦੁ ਚਾਖਿ ਹੋਏ ਤੁਮ ਬਾਵਰ ਦੁਲਭ ਜਨਮੁ ਅਕਾਰਥ ॥	ਮਾਰੂ ੫, ੧੦, ੧ : ੨	-	੧੦੦੧
ਹੋਛੀ ਸਰਣਿ ਪਇਆ ਰਹਣੁ ਨ ਪਾਈ ॥	ਆਸਾ ੫, ੪, ੩ : ੩	-	੩੭੧
ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ ॥	ਵਡ ੧, ਅਲਾ ੫, ੩ : ੫	-	੫੮੨
ਹੋ ਜੀ ॥	ਧਨਾ ਨਾਮ, ੪, ੩ : ੬	-	੬੯੪
ਹੋਣਾ ਸਾ ਸੋਈ ਫੁਨਿ ਹੋਸੀ ਸੁਖੁ ਦੁਖੁ ਕਹਾ ਦਿਖਾਇਓ ॥	ਗਉ ੫, ੧੨੩*, ੨ : ੨	-	੨੦੫
ਹੋਤ ਕ੍ਰਿਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ॥	ਸਾਰ ੫, ੮, ੪ : ੨	-	੧੨੦੫
ਹੋਤ ਪੁਨੀਤ ਕੋਟ ਅਪਰਾਧੂ ॥	ਗਉ ੫, ਬਾਅ, ੩੭ : ੩	-	੨੫੮
ਹੋਤੀ ਨਹੀ ਕਵਨ ਕਛੁ ਕਰਣੀ ॥	ਸਾਰ ੫, ੭੭, ੧*: ੧	-	੧੨੧੯
ਹੋਂਦਾ ਫੜੀਅਗੁ ਨਾਨਕ ਜਾਣੁ ॥	ਮਲਾ ੧, ਵਾਰ ੨੪ ਸ, ੧, ੨ : ੭	-	੧੨੮੯
ਹੋਂਦੀ ਕਉ ਅਣਹੋਂਦੀ ਹਿਰੈ ॥	ਰਾਮ ੫, ੫੪, ੨ : ੪	-	੯੦੦
ਹੋਦੀ ਵਸਤੁ ਨ ਜਾਤੀਆ ਪਿਆਰੇ ਕੂੜੁ ਨ ਚਲੀ ਨਾਲਿ ॥	ਸੋਰ ੫, ਅਸ ੨, ੬ : ੩	-	੬੪੧
ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥	ਸਿਰੀ ੪, ਵਾਰ ੭ ਸ, ੧, ੨ : ੫	-	੮੫
ਹੋਦੈ ਪਰਤਖਿ ਗੁਰੂ ਜੋ ਵਿਛੁੜੇ ਤਿਨ ਕਉ ਦਰਿ ਢੋਹੀ ਨਾਹੀ ॥	ਗਉ ੪, ਵਾਰ ੧੫ ਸ, ੪, ੨ : ੧	-	੩੦੮
ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ ॥	ਸਲੋ ਕਬ, ੯੯ : ੨	-	੧੩੬੯
ਹੋਨਾ ਹੈ ਸੋ ਹੋਈ ਹੈ ਮਨਹਿ ਨ ਕੀਜੈ ਆਸ ॥	ਗਉ ਕਬ, ਅਸ ੬੩, ੧ : ੨	-	੩੩੭
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ ॥	ਸਲੋ ਫਰ, ੧੧੬ : ੨	-	੧੩੮੪

ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥	ਧਨਾ ਕਬ, ੨, ੩ : ੧	- ੬੯੨
ਕਹਤ ਕਬੀਰ ਸੁਨਹੁ ਰੇ ਲੋਈ ॥	ਆਸਾ ਕਬ, ੨੧, ੫ : ੧	- ੪੮੧
ਕਹਤ ਕਬੀਰ ਹਉ ਕਹਉ ਪੁਕਾਰਿ ॥	ਭੈਰ ੫, ੧੨, ੪ : ੧	- ੧੧੬੦
ਕਹਤ ਕਬੀਰ ਚੇਤਿ ਰੇ ਅੰਧਾ ॥	ਗਉ ਕਬ, ੧੬, ੬ : ੧	- ੩੨੬
ਕਹਤ ਕਬੀਰ ਛੋਡਿ ਬਿਖਿਆ ਰਸ ਇਤੁ ਸੰਗਤਿ ਨਿਹਚਉ ਮਰਣਾ ॥	ਸਿਰੀ ਕਬ, ੧, ੨ : ੧	- ੯੨
ਕਹਤ ਕਬੀਰ ਜੁ ਇਸ ਪਦ ਬੂਝੈ ॥	ਆਸਾ ਕਬ, ੨੨, ੫ : ੧	- ੪੮੧
ਕਹਤ ਕਬੀਰ ਪੰਚ ਕੋ ਝਗਰਾ ਝਗਰਤ ਜਨਮੁ ਗਵਾਇਆ ॥	ਆਸਾ ਕਬ, ੨੫, ੩ : ੧	- ੪੮੨
ਕਹਤ ਕਬੀਰ ਪੰਚ ਜੋ ਚੂਰੇ ॥	ਆਸਾ ਕਬ, ੧੧, ੪ : ੧	- ੪੭੮
ਕਹਤ ਕਬੀਰ ਬਹੁ ਤਬ ਜੀਤੈ ॥	ਆਸਾ ਕਬ, ੩੪, ੪ : ੧	- ੪੮੪
ਕਹਤ ਕਬੀਰ ਭਲੇ ਅਸਵਾਰਾ ॥	ਗਉ ਕਬ, ੩੧, ੩ : ੧	- ੩੨੯
ਕਹਤ ਕਬੀਰ ਭੀਰ ਜਨ ਰਾਖਹੁ ਹਰਿ ਸੇਵਾ ਕਰਉ ਤੁਮਾਰੀ ॥	ਰਾਮ ਕਬ, ੮, ੫ : ੨	- ੯੭੧
ਕਹਤ ਕਬੀਰ ਰਾਮ ਗੁਨ ਗਾਵਉ ॥	ਆਸਾ ਕਬ, ੧੩, ੪ : ੧	- ੪੭੯
ਕਹਤ ਕਬੀਰ ਰਾਮ ਨਾਮ ਬਿਨੁ ਮੂੰਡ ਧੁਨੇ ਪਛੁਤਈਹੈ ॥	ਗੂਜ ਕਬ, ੧, ੪ : ੨	- ੫੨੪
ਕਹਤ ਕਬੀਰਾ ਜੋ ਹਰਿ ਧਿਆਵੈ ਜੀਵਤ ਬੰਧਨ ਤੋਰੇ ॥	ਆਸਾ ਕਬ, ੧੮, ੫ : ੨	- ੪੮੦
ਕਹਤ ਕਬੀਰੁ ਸਗਲ ਪਾਪ ਖੰਡਨੁ ਸੰਤਹ ਲੈ ਉਧਰਿਓ ॥	ਬਿਲਾ ਕਬ, ੪, ੪ : ੨	- ੮੫੬
ਕਹਤ ਕਬੀਰੁ ਸੁਨਹੁ ਰੇ ਸੰਤਹੁ ਅਬ ਐਸੀ ਬਨਿ ਆਈ ॥	ਗਉ ਕਬ, ਅਸ ੪੯, ੩ : ੧	- ੩੩੩
ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥	ਬਿਲਾ ਕਬ, ੧, ੪ : ੨	- ੮੫੫
ਕਹਤ ਕਬੀਰੁ ਜੀਤਿ ਕੈ ਹਾਰਿ ॥	ਭੈਰ ਕਬ, ੯, ੫ : ੩	- ੧੧੫੯
ਕਹਤ ਕਬੀਰੁ ਰਾਮ ਭਜੁ ਬਉਰੇ ਜਨਮੁ ਅਕਾਰਥ ਜਾਤ ॥	ਸਾਰ ਕਬ, ੧, ੪ : ੨	- ੧੨੫੨
ਕਹਤ ਨਾਨਕ ਐਸੀ ਮਤਿ ਆਵੈ ॥	ਆਸਾ ੧, ੨੮, ੪ : ੧	- ੩੫੭
ਕਹਤ ਨਾਨਕ ਜਨੁ ਜਾਗੈ ਸੋਇ ॥	ਭੈਰ ੩, ੨, ੬ : ੧	- ੧੧੨੮
ਕਹਤ ਨਾਨਕੁ ਸਚੇ ਸਿਉ ਪ੍ਰੀਤਿ ਲਾਏ ਚੂਕੈ ਮਨਿ ਅਭਿਮਾਨਾ ॥	ਬਿਲਾ ੩, ੪, ੪ : ੧	- ੭੯੮
ਕਹਤ ਨਾਨਕੁ ਹਉਮੈ ਕਹੈ ਨ ਕੋਇ ॥	ਬਸੰ ੩, ੧੪, ੪ : ੧	- ੧੧੭੬
ਕਹਤ ਨਾਨਕੁ ਕਵਨ ਬਿਧਿ ਕਰੇ ਕਿਆ ਕੋਇ ॥	ਮਲਾ ੩, ੧੦, ੫ : ੧	- ੧੨੬੧
ਕਹਤ ਨਾਨਕੁ ਗੁਰ ਸਚੇ ਕੀ ਪਉੜੀ ਰਹਸੀ ਅਲਖੁ ਨਿਵਾਸੀ ॥	ਮਾਰੂ ੧, ਅਸ ੧੧, ੭ : ੨	- ੧੦੧੬
ਕਹਤ ਨਾਨਕੁ ਗੁਰ ਪਰਸਾਦੀ ਬੂਝਹੁ ਕੋਈ ਐਸਾ ਕਰੇ ਵੀਚਾਰਾ ॥	ਮਲਾ ੩, ੧, ੪ : ੧	- ੧੨੫੭
ਕਹਤ ਨਾਨਕੁ ਜੋ ਜਾਣੈ ਭੇਉ ॥	ਭੈਰ ੩, ੫, ੬ : ੧	- ੧੧੨੯
ਕਹਤ ਨਾਨਕੁ ਤੂ ਸਾਚਾਂ ਸਾਹਿਬੁ ਕਉਣੁ ਜਾਣੈ ਤੇਰੇ ਕਾਮਾਂ ॥	ਬਿਲਾ ੩, ੩, ੪ : ੧	- ੭੯੭
ਕਹਤ ਨਾਨਕੁ ਮਾਰਿ ਜੀਵਾਲੇ ਸੋਇ ॥	ਭੈਰ ੩, ੩, ੪ : ੧	- ੧੧੨੮
ਕਹਤ ਨਾਮਦੇਉ ਇਹੁ ਬੀਚਾਰੁ ॥	ਭੈਰ ਨਾਮ, ੮, ੪ : ੩	- ੧੧੬੫
ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥	ਰਾਮ ਨਾਮ, ੧, ੪ : ੧	- ੯੭੨
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥	ਆਸਾ ਨਾਮ, ੧, ੪ : ੧	- ੪੮੫
ਕਹਤ ਨਾਮਦੇਉ ਤਾ ਚੀ ਆਨਿ ॥	ਸਾਰ ਨਾਮ, ੧, ੪ : ੩	- ੧੨੫੨
ਕਹਤ ਨਾਮਦੇਉ ਤੂੰ ਮੇਰੋ ਠਾਕੁਰੁ ਜਨੁ ਊਰਾ ਤੂੰ ਪੂਰਾ ॥	ਸਾਰ ਨਾਮ, ੨, ੨ : ੨	- ੧੨੫੨
ਕਹਤ ਨਾਮਦੇਉ ਬਾਹਰਿ ਕਿਆ ਭਰਮਹੁ ਇਹ ਸੰਜਮ ਹਰਿ ਪਾਈਐ ॥	ਧਨਾ ਨਾਮ, ੨, ੪ : ੨	- ੬੯੩
ਕਹਤ ਪਵਿਤ੍ਰ ਸੁਣਤ ਪੁਨੀਤ ॥	ਗਉ ੫, ੯੨, ੪ : ੧	- ੧੮੩
ਕਹੰਤ ਬੇਦਾ ਗੁਣੰਤ ਗੁਨੀਆ ਸੁਣੰਤ ਬਾਲਾ ਬਹੁ ਬਿਧਿ ਪ੍ਰਕਾਰਾ ॥	ਸਸ ੫, ੧੪ : ੧	- ੧੩੫੫
ਕਹਤ ਮੁਕਤ ਸੁਨਤ ਮੁਕਤ ਰਹਤ ਜਨਮ ਰਹਤੇ ॥	ਸਾਰ ੫, ੧੩੩, ੨ : ੩	- ੧੨੩੦
ਕਹਤ ਮੁਕਤ ਸੁਨਤੇ ਨਿਸਤਾਰੇ ਜੋ ਜੋ ਸਰਨਿ ਪਇਓ ॥	ਨਟ ੫, ੫, ੨ : ੧	- ੯੭੯
ਕਹਤਾ ਬਕਤਾ ਆਪਿ ਅਗੋਚਰੁ ਆਪੇ ਅਲਖੁ ਲਖਾਇਦਾ ॥	ਮਾਰੂ ੧, ਸੋਲਾ ੧੫, ੧੩ : ੩	- ੧੦੩੬
ਕਹਤਾ ਬਕਤਾ ਸੁਣਤਾ ਸੋਈ ਆਪੇ ਬਣਤ ਬਣਾਈ ਹੇ ॥	ਮਾਰੂ ੧, ਸੋਲਾ ੧, ੯ : ੩	- ੧੦੨੧
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ ॥	ਸਵ ੩, ਭਿਖਾ ੨੦ : ੪	- ੧੩੯੬
ਕਹਤੁ ਕਬੀਰ ਸੁਨਹੁ ਮੇਰੀ ਮਾਈ ॥	ਆਸਾ ਕਬ, ੩੩, ੨ : ੧	- ੪੮੪
ਕਹਤੁ ਕਬੀਰ ਸੁਨਹੁ ਰੇ ਪ੍ਰਾਨੀ ਪਰੇ ਕਾਲ ਗ੍ਰਸ ਕੂਆ ॥	ਸੋਰ ਕਬ, ੨, ੪ : ੧	- ੬੫੪
ਕਹਤੁ ਕਬੀਰ ਨਵੈ ਘਰ ਮੂਸੇ ਦਸਵੈਂ ਤਤੁ ਸਮਾਈ ॥	ਗਉ ਕਬ, ਅਸ ੭੩, ੩ : ੨	- ੩੩੯
ਕਹਤੁ ਕਬੀਰੁ ਸੁਨਹੁ ਨਰ ਨਰਵੈ ਪਰਹੁ ਏਕ ਕੀ ਸਰਨਾ ॥	ਪ੍ਰਭਾ ਕਬ, ੨, ੬ : ੧	- ੧੩੪੯
ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ ॥	ਮਾਰੂ ਕਬ, ੧, ੩ : ੨	- ੧੧੦੬

ਕਹਾ ਕਰੈ ਬਪੁਰਾ ਜਮੁ ਡਰਪੈ ਗੁਰਮੁਖਿ ਰਿਦੈ ਮੁਰਾਰੀ ॥	ਪ੍ਰਭਾ ੧, ੧੭, ੧ : ੨ -	੧੩੩੨
ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥	ਗਉ ੩, ੨੯, ੨ : ੨ -	੧੬੦
ਕਹਾ ਚਲਹੁ ਮਨ ਰਹਹੁ ਘਰੇ ॥	ਆਸਾ ੧, ਅਸ ੭, ੧*: ੧ -	੪੧੪
ਕਹਾਂ ਤੁਮ੍ਾਰਾ ਜਗਦੀਸ ਗੁਸਾਈ ॥	ਭੈਰ ੩, ਅਸ ੧, ੮ : ੨ -	੧੧੫੪
ਕਹਾਂ ਤੇ ਆਇਆ ਕਹਾਂ ਏਹੁ ਜਾਣੁ ॥	ਮਲਾ ੧, ਵਾਰ ੨੪ ਸ, ੧, ੨ : ੩ -	੧੨੮੯
ਕਹਾ ਤੇ ਆਵੈ ਕਹਾ ਇਹੁ ਜਾਵੈ ਕਹਾ ਇਹੁ ਰਹੈ ਸਮਾਈ ॥	ਰਾਮ ੧, ਸਿਗੋ, ੨੨ : ੧ -	੯੪੦
ਕਹਾ ਨਰ ਅਪਨੋ ਜਨਮੁ ਗਵਾਵੈ ॥	ਸਾਰ ੯, ੩, ੧*: ੧ -	੧੨੩੧
ਕਹਾ ਨਰ ਗਰਬਸਿ ਥੋਰੀ ਬਾਤ ॥	ਸਾਰ ਕਬ, ੧, ੧*: ੧ -	੧੨੫੧
ਕਹਾ ਬਸੈ ਸੁ ਸਬਦੁ ਅਉਧੂ ਤਾ ਕਉ ਚੂਕੈ ਮਨ ਕਾ ਭਵਨਾ ॥	ਰਾਮ ੧, ਸਿਗੋ, ੬੪ : ੨ -	੯੪੫
ਕਹਾ ਬਿਸਨਪਦ ਗਾਵੈ ਗੁੰਗ ॥	ਗਉ ੫, ਸੁਖ ੪, ੬ : ੫ -	੨੬੭
ਕਹਾ ਬਿਸਾਸਾ ਇਸ ਭਾਂਡੇ ਕਾ ਇਤਨਕੁ ਲਾਗੈ ਠਨਕਾ ॥	ਸਾਰ ਕਬ, ੧, ੧ : ੨ -	੧੨੫੩
ਕਹਾ ਬਿਸਾਸਾ ਦੇਹ ਕਾ ਬਿਲਮ ਨ ਕਰਿਹੋ ਮੀਤ ॥	ਗਉ ੫, ਬਾਅ, ੧੯ : ੨ -	੨੫੪
ਕਹਾ ਬੁਝਾਰਤਿ ਬੂਝੈ ਡੋਰਾ ॥	ਗਉ ੫, ਸੁਖ ੪, ੬ : ੩ -	੨੬੭
ਕਹਾ ਭਇਓ ਜਉ ਤਨੁ ਭਇਓ ਛਿਨੁ ਛਿਨੁ ॥	ਆਸਾ ਰਵਿ, ੪, ੧ : ੧ -	੪੮੬
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥	ਸੋਰ ੯, ੧੦, ੧*: ੨ -	੬੩੩
ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥	ਬਿਲਾ ੯, ੨, ੧ : ੧ -	੮੩੦
ਕਹਾ ਭਇਓ ਦਰਿ ਬਾਂਧੇ ਹਾਥੀ ॥	ਭੈਰ ਕਬ, ੨, ੨ : ੨ -	੧੧੫੮
ਕਹਾ ਭਇਓ ਦਰਿ ਬਾਂਧੇ ਹਾਥੀ ਖਿਨ ਮਹਿ ਭਈ ਪਰਾਈ ॥	ਧਨਾ ਨਾਮ, ੧, ੩ : ੨ -	੬੯੩
ਕਹਾ ਭਇਆ ਦੰਤਿ ਕਰੀ ਬਖੀਲੀ ਸਭ ਕਰਿ ਕਰਿ ਝਰਿ ਪਰਿਆ ॥	ਕਲਿ ੪, ੨, ੩ : ੨ -	੧੩੧੯
ਕਹਾ ਭਇਆ ਨਰ ਦੇਵਾ ਧੋਖੇ ਕਿਆ ਜਲਿ ਬੋਰਿਓ ਗਿਆਤਾ ॥	ਗਉ ਕਬ, ਅਸ ੬੭, ੧ : ੨ -	੩੩੮
ਕਹਾ ਭੂਲਿਓ ਰੇ ਝੂਠੇ ਲੋਭ ਲਾਗ ॥	ਬਸੰ ੯, ੫, ੧*: ੧ -	੧੧੮੬
ਕਹਾ ਮਨ ਬਿਖਿਆ ਸਿਉ ਲਪਟਾਹੀ ॥	ਸਾਰ ੯, ੨, ੧*: ੧ -	੧੨੩੧
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥	ਸਲੋ ਕਬ, ੧੮੦ : ੨ -	੧੩੭੪
ਕਹਿਓ ਨ ਜਾਈ ਏਹੁ ਅਚੰਭਉ ਸੋ ਜਾਨੈ ਜਿਨਿ ਚਾਖਿਆ ॥	ਗਉ ੫, ੧੬੧*, ੪ : ੧ -	੨੧੫
ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ ॥	ਪ੍ਰਭਾ ੧, ੧੧, ੨ : ੧ -	੧੩੩੦
ਕਹਿਆ ਸਬਦੁ ਨ ਮਾਨਈ ਹਉਮੈ ਛਡੈ ਨ ਕੋਇ ॥	ਰਾਮ ੩, ਵਾਰ ੪ ਸ, ੩, ੨ : ੨ -	੯੪੮
ਕਹਿਆ ਸੁਣਹਿ ਨ ਖਾਇਆ ਮਾਨਹਿ ਤਿਨ੍ਾ ਹੀ ਸੇਤੀ ਵਾਸਾ ॥	ਬਸੰ ੧, ੧੧, ੪ : ੧ -	੧੧੭੧
ਕਹਿਆ ਕਰਣਾ ਦਿਤਾ ਲੈਣਾ ॥	ਮਾਝ ੫, ੧੪, ੧ : ੧ -	੯੮
ਕਹਿਆ ਨ ਮਾਨਹਿ ਸਿਰਿ ਖਾਕੁ ਛਾਨਹਿ ਜਿਨ ਸੰਗਿ ਮਨੁ ਤਨੁ ਜਾਲਿਆ ॥	ਜੈਤ ੫, ਛੰਤ ੩, ੩ : ੪ -	੭੦੫
ਕਹਿਐ ਕਥਿਐ ਨ ਪਾਈਐ ਅਨਦਿਨੁ ਰਹੈ ਸਦਾ ਗੁਣ ਗਾਇ ॥	ਬਿਹਾ ੪, ਵਾਰ ੮ ਸ, ੩, ੨ : ੧ -	੫੫੧
ਕਹਿ ਕਹਿ ਕਹਣਾ ਆਖਿ ਸੁਣਾਏ ॥	ਆਸਾ ੩, ੫੦, ੩ : ੩ -	੩੬੪
ਕਹਿ ਕਹਿ ਕਹਣੁ ਆਪੁ ਜਾਣਾਏ ॥	ਮਲਾ ੩, ਅਸ ੩, ੬ : ੩ -	੧੨੭੭
ਕਹਿ ਕਹਿ ਕਹਣੁ ਕਹਾਇਨਿ ਆਪੁ ॥	ਸਾਰ ੪, ਵਾਰ ੬ ਸ, ੧, ੧ : ੧੦ -	੧੨੩੯
ਕਹਿ ਕਹਿ ਕਹਣੁ ਕਹੈ ਸਭੁ ਕੋਇ ॥	ਮਲਾ ੩, ਅਸ ੩, ੫ : ੧ -	੧੨੭੭
ਕਹਿ ਕਹਿ ਕਥਨਾ ਮਾਇਆ ਲੂਝੈ ॥	ਮਾਝ ੧, ਵਾਰ ੨੭ ਸ, ੧, ੨ : ੩ -	੧੫੦
ਕਹਿ ਕਹਿ ਕਥਨੁ ਕਹੈ ਸਭੁ ਕੋਈ ॥	ਗਉ ੩, ੨੯, ੩ : ੨ -	੧੬੦
ਕਹਿ ਕਹਿ ਰੋਵਹਿ ਬਾਲੁ ਰੰਗੀਲਾ ॥	ਮਾਰੂ ੧, ਸੋਲਾ ੭, ੭ : ੨ -	੧੦੨੭
ਕਹਿ ਕਬੀਰ ਉਰਵਾਰ ਨ ਪਾਰ ॥	ਗਉ ਕਬ, ਥਿਤੀ, ੧ ਸ: ੨ -	੩੪੩
ਕਹਿ ਕਬੀਰ ਅੰਤ ਕੀ ਬੇਰ ਆਇ ਲਾਗੋ ਕਾਲੁ ਨਿਦਾਨਿ ॥	ਕੇਦਾ ਕਬ, ੫, ੨ : ੨ -	੧੧੨੪
ਕਹਿ ਕਬੀਰ ਅਬ ਜਾਨਿਆ ॥	ਸੋਰ ਕਬ, ੭, ੩ : ੧ -	੬੫੬
ਕਹਿ ਕਬੀਰ ਅਬ ਜਾਨਿਆ ਸੰਤਨ ਰਿਦੈ ਮਝਾਰਿ ॥	ਗਉ ਕਬ, ਅਸ ੬੩, ੪ : ੧ -	੩੩੭
ਕਹਿ ਕਬੀਰ ਅਬ ਜਾਨਿਆ ਗੁਰਿ ਗਿਆਨੁ ਦੀਆ ਸਮਝਾਇ ॥	ਮਾਰੂ ਕਬ, ੨, ੪ : ੧ -	੧੧੦੩
ਕਹਿ ਕਬੀਰ ਆਗੇ ਤੇ ਨ ਸੰਮ੍ਾਰਾ ॥	ਸੂਹੀ ਕਬ, ੧, ੩ : ੨ -	੭੯੨
ਕਹਿ ਕਬੀਰ ਇਹ ਕਥਾ ਸਿਰਾਨੀ ॥	ਸੂਹੀ ਕਬ, ੨, ੪ : ੨ -	੭੯੨
ਕਹਿ ਕਬੀਰ ਇਹ ਬਿਨਤੀ ਸੁਨੀਅਹੁ ਮਤ ਘਾਲਹੁ ਜਮ ਕੀ ਖਬਰੀ ॥	ਬਿਲਾ ਕਬ, ੬, ੨ : ੨ -	੮੫੬
ਕਹਿ ਕਬੀਰ ਇਕ ਨੀਵ ਉਸਾਰੀ ॥	ਗਉ ਕਬ, ਅਸ ੬੦, ੪ : ੧ -	੩੩੭
ਕਹਿ ਕਬੀਰ ਇਕ ਰਾਮ ਨਾਮ ਬਿਨੁ ਇਆ ਜਗੁ ਮਾਇਆ ਅੰਧਾ ॥	ਗਉ ਕਬ, ਅਸ ੬੭, ੨ : ੨ -	੩੩੮

ਕਹਿ ਕਬੀਰ ਮਨੁ ਮਾਨਿਆ ॥	ਸੋਰ ਕਬ, ੧੧, ੪ : ੩	-	੬੫੬
ਕਹਿ ਕਬੀਰ ਮਿਲੁ ਅੰਤ ਕੀ ਬੇਲਾ ॥	ਗਉ ਕਬ, ੨, ੪ : ੨	-	੩੨੪
ਕਹਿ ਕਬੀਰ ਮੇਰਾ ਮਨੁ ਮਾਨਿਆ ਰਾਮ ਪ੍ਰੀਤਿ ਕੀਓ ਲੈ ਦੇਵ ॥	ਬਿਲਾ ਕਬ, ੧੨, ੨ : ੨	-	੮੫੭
ਕਹਿ ਕਬੀਰ ਮੇਰੀ ਸੰਕਾ ਨਾਸੀ ਸਰਬ ਨਿਰੰਜਨੁ ਡੀਠਾ ॥	ਪ੍ਰਭਾ ਕਬ, ੩, ੪ : ੨	-	੧੩੫੦
ਕਹਿ ਕਬੀਰ ਮੈ ਪੂਰਾ ਪਾਇਆ ਭਏ ਰਾਮ ਪਰਸਾਦਾ ॥	ਆਸਾ ਕਬ, ੨੮, ੩ : ੨	-	੪੮੩
ਕਹਿ ਕਬੀਰ ਮੋਹਿ ਬ੍ਹਿਆਹਿ ਚਲੇ ਹੈ ਪੁਰਖ ਏਕ ਭਗਵਾਨਾ ॥	ਆਸਾ ਕਬ, ੨੪, ੩ : ੨	-	੪੮੨
ਕਹਿ ਕਬੀਰ ਰੰਗਿ ਰਾਤ੍ਾ ॥	ਸੋਰ ਕਬ, ੪, ੪ : ੩	-	੬੫੫
ਕਹਿ ਕਬੀਰ ਰਾਜਾ ਰਾਮ ਨ ਛੋਡਉ ਸਗਲ ਊਚ ਤੇ ਊਚਾ ॥	ਗਉ ਕਬ, ਅਸ ੬੮, ੨ : ੨	-	੩੩੮
ਕਹਿ ਕਬੀਰ ਰਾਮ ਨਾਮ ਪਛਾਨਾ ॥	ਗਉ ਕਬ, ਅਸ ੩੭, ੨ : ੨	-	੩੩੦
ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥	ਗੋਂਡ ਕਬ, ੩, ੩ : ੨	-	੮੭੦
ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥	ਗਉ ਕਬ, ਅਸ ੪੧, ੩ : ੨	-	੩੩੧
ਕਹਿ ਕਬੀਰ ਰਾਮੈ ਰੰਗਿ ਰਾਤਾ ॥	ਬਿਲਾ ਕਬ, ੨, ੫ : ੨	-	੮੫੫
ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ ॥	ਮਾਰੂ ਕਬ, ੧, ੪ : ੨	-	੧੧੦੩
ਕਹਿ ਕਮੀਰ ਅਬ ਕਹੀਐ ਕਾਹਿ ॥	ਭੈਰ ਕਬ, ੧੬, ੪ : ੧	-	੧੧੬੧
ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥	ਰਾਮ ਕਬ, ੧੨, ੨ : ੨	-	੯੭੨
ਕਹਿ ਨਾਨਕ ਅਬ ਨਾਹਿ ਅਨਤ ਗਤਿ ਬਿਨੁ ਹਰਿ ਕੀ ਸਰਨਾਈ ॥	ਟੋਡੀ ੯, ੩੧, ੨ : ੨	-	੭੧੮
ਕਹਿ ਨਾਨਕ ਸਭ ਅਉਗਨ ਮੋ ਮਹਿ ਰਾਖਿ ਲੇਹੁ ਸਰਨਾਇਓ ॥	ਸਾਰ ੯, ੪, ੨ : ੨	-	੧੨੩੨
ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ ॥	ਸਲੋ ੯, ੪੯ : ੨	-	੧੪੨੯
ਕਹਿ ਨਾਮਦੇਉ ਹਮ ਹਰਿ ਕੀ ਸੇਵਾ ॥	ਗੂਜ ਨਾਮ, ੧, ੪ : ੪	-	੫੨੫
ਕਹਿ ਨਾਮਦੇਉ ਹਮ ਨਰਹਰਿ ਧਿਆਵਹ ਰਾਮੁ ਅਭੈ ਪਦ ਦਾਤਾ ॥	ਭੈਰ ਨਾਮ, ੯, ੫ : ੨	-	੧੧੬੫
ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥	ਸਲੋ ਕਬ, ੨੪੧ : ੨	-	੧੩੭੭
ਕਹਿਬੇ ਕਉ ਸੋਭਾ ਨਹੀ ਦੇਖਾ ਹੀ ਪਰਵਾਨੁ ॥	ਸਲੋ ਕਬ, ੧੨੧ : ੨	-	੧੩੭੦
ਕਹਿ ਰਵਿਦਾਸ ਉਦਾਸ ਦਾਸ ਮਤਿ ਜਨਮ ਮਰਨ ਭੈ ਭਾਗੀ ॥	ਮਾਰੂ ਰਵਿ, ੨, ੩ : ੨	-	੧੧੦੬
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥	ਸੋਰ ਰਵਿ, ੩, ੩ : ੨	-	੬੫੮
ਕਹਿ ਰਵਿਦਾਸ ਅਕਥ ਕਥਾ ਬਹੁ ਕਾਇ ਕਰੀਜੈ ॥	ਬਿਲਾ ਰਵਿ, ੧, ੩ : ੧	-	੮੫੮
ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ ॥	ਧਨਾ ਰਵਿ, ੧, ੨ : ੨	-	੬੯੪
ਕਹਿ ਰਵਿਦਾਸ ਸਭੈ ਜਗੁ ਲੂਟਿਆ ॥	ਸੂਹੀ ਰਵਿ, ੩, ੪ : ੧	-	੭੯੪
ਕਹਿ ਰਵਿਦਾਸ ਸਰਨਿ ਪ੍ਰਭ ਤੇਰੀ ॥	ਸੂਹੀ ਰਵਿ, ੧, ੩ : ੩	-	੭੯੩
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥	ਸੋਰ ਰਵਿ, ੧, ੪ : ੨	-	੬੫੮
ਕਹਿ ਰਵਿਦਾਸ ਕਹਾ ਕੈਸੇ ਕੀਜੈ ॥	ਜੈਤ ਰਵਿ, ੧, ੬ : ੧	-	੭੧੦
ਕਹਿ ਰਵਿਦਾਸ ਕਵਨ ਗਤਿ ਮੋਰੀ ॥	ਗੂਜ ਰਵਿ, ੧, ੫ : ੨	-	੫੨੫
ਕਹਿ ਰਵਿਦਾਸ ਖਲਾਸ ਚਮਾਰਾ ॥	ਗਉ ਰਵਿ, ੨, ੩ : ੩	-	੩੪੫
ਕਹਿ ਰਵਿਦਾਸ ਛੂਟਿਬੋ ਕਵਨ ਗੁਨ ॥	ਆਸਾ ਰਵਿ, ੪, ੩ : ੨	-	੪੮੭
ਕਹਿ ਰਵਿਦਾਸ ਜੋ ਜਪੈ ਨਾਮੁ ॥	ਬਸੰ ਰਵਿ, ੧, ੪ : ੩	-	੧੧੯੬
ਕਹਿ ਰਵਿਦਾਸ ਨਿਦਾਨਿ ਦਿਵਾਨੇ ॥	ਸੂਹੀ ਰਵਿ, ੨, ੩ : ੩	-	੭੯੪
ਕਹਿ ਰਵਿਦਾਸ ਪਰਮ ਬੈਰਾਗ ॥	ਭੈਰ ਰਵਿ, ੧, ੪ : ੩	-	੧੧੬੭
ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥	ਸੋਰ ਰਵਿ, ੪, ੩ : ੨	-	੬੫੮
ਕਹਿ ਰਵਿਦਾਸ ਬਾਜੀ ਜਗੁ ਭਾਈ ॥	ਆਸਾ ਰਵਿ, ੬, ੩ : ੧	-	੪੮੭
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥	ਸੋਰ ਰਵਿ, ੨, ੪ : ੧	-	੬੫੮
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ ॥	ਮਾਰੂ ਰਵਿ, ੧, ੨ : ੨	-	੧੧੦੬
ਕਹੀਅਤ ਆਨ ਅਚਰੀਅਤ ਅਨ ਕਛੂ ਸਮਝ ਨ ਪਰੈ ਅਪਰ ਮਾਇਆ ॥	ਸੋਰ ਰਵਿ, ੩, ੩ : ੧	-	੬੫੮
ਕਹੀਐ ਕਾਇ ਪਿਆਰੇ ਤੁਝੁ ਬਿਨਾ ॥	ਬਿਲਾ ੫, ੩੫, ੧*: ੧	-	੮੦੯
ਕਹੀ ਨ ਉਪਜੈ ਉਪਜੀ ਜਾਣੈ ਭਾਵ ਅਭਾਵ ਬਿਹੂਣਾ ॥	ਆਸਾ ਕਬ, ੧, ੩ : ੧	-	੪੭੫
ਕਹੁ ਸੁਰਜਨ ਕਿਤੁ ਜੁਗਤੀ ਧਿਆਈਐ ॥	ਬਿਲਾ ੫, ੯੨, ੧*: ੨	-	੮੨੨
ਕਹੁ ਕਬੀਰ ਅਖਰ ਦੁਇ ਭਾਖਿ ॥	ਗਉ ਕਬ, ੩੩, ੩ : ੧	-	੩੨੯
ਕਹੁ ਕਬੀਰ ਅਨਭਉ ਇਕੁ ਦੇਖਿਆ ਰਾਮ ਨਾਮਿ ਲਿਵ ਲਾਗੀ ॥	ਗਉ ਕਬ, ਅਸ ੪੬, ੪ : ੨	-	੩੩੩
ਕਹੁ ਕਬੀਰ ਅਬ ਜਾਨਿਆ ਗੋਬਿਦ ਮਨੁ ਮਾਨਾ ॥	ਬਿਲਾ ਕਬ, ੧੧, ੩ : ੨	-	੮੫੭

ਕਹੁ ਕਬੀਰ ਨਦਰਿ ਕਰੇ ਜੇ ਮੀਰਾ ॥	ਆਸਾ ਕਬ, ੧੦, ੪ : ੧	-	੪੭੮
ਕਹੁ ਕਬੀਰ ਪਤਿ ਹਰਿ ਪਰਵਾਨੁ ॥	ਗਉ ਕਬ, ੩, ੪ : ੧	-	੩੨੪
ਕਹੁ ਕਬੀਰ ਪਰਗਟੁ ਭਈ ਖੇਡ ॥	ਗਉ ਕਬ, ੧੪, ੩ : ੧	-	੩੨੬
ਕਹੁ ਕਬੀਰ ਪ੍ਰਭ ਕਿਰਪਾ ਕੀਜੈ ॥	ਗਉ ਕਬ, ੧੩, ੪ : ੧	-	੩੨੬
ਕਹੁ ਕਬੀਰ ਬਹੁ ਕਾਇ ਕਰੀਜੈ ॥	ਗਉ ਕਬ, ੫, ੪ : ੧	-	੩੨੪
ਕਹੁ ਕਬੀਰ ਬਲਿ ਜਾਉ ਗੁਰ ਅਪੁਨੇ ਸਤਸੰਗਤਿ ਮਿਲਿ ਰਹੀਐ ॥	ਗਉ ਕਬ, ਅਸ ੪੮, ੩ : ੨	-	੩੩੩
ਕਹੁ ਕਬੀਰ ਭਗਤਿ ਕਰਿ ਪਾਇਆ ॥	ਗਉ ਕਬ, ੬, ੪ : ੧	-	੩੨੪
ਕਹੁ ਕਬੀਰ ਭਜੁ ਸਾਰਿਗਪਾਨੀ ॥	ਗਉ ਕਬ, ਅਸ ੬੧, ੪ : ੧	-	੩੩੭
ਕਹੁ ਕਬੀਰੰ ਭਜੁ ਸਾਰਿਗਪਾਨੀ ॥	ਗਉ ਕਬ, ਅਸ ੬੨, ੪ : ੧	-	੩੩੭
ਕਹੁ ਕਬੀਰ ਮਨਿ ਭਇਆ ਅਨੰਦਾ ॥	ਗਉ ਕਬ, ੨੦, ੩ : ੧	-	੩੨੭
ਕਹੁ ਕਬੀਰ ਮੇਰੇ ਮਾਧਵਾ ਤੂ ਸਰਬ ਬਿਆਪੀ ॥	ਬਿਲਾ ਕਬ, ੩, ੪ : ੧	-	੮੫੬
ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕੋ ॥	ਸੂਹੀ ਕਬ, ੫, ੪ : ੨	-	੭੯੩
ਕਹੁ ਕਬੀਰ ਮੈ ਰਾਮ ਕਹਿ ਛੂਟਿਆ ॥	ਗਉ ਕਬ, ੩੦, ੩ : ੨	-	੩੨੯
ਕਹੁ ਕਬੀਰ ਲਿਵ ਲਾਗਿ ਰਹੀ ਹੈ ਜਹਾ ਬਸੇ ਦਿਨ ਰਾਤੀ ॥	ਗਉ ਕਬ, ਅਸ ੫੨, ੪ : ੧	-	੩੩੪
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥	ਸਵ ੨, ਕਲ੍ਯ, ੧ : ੬	-	੧੩੯੧
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥	ਸਵ ੨, ਕਲ੍ਯ, ੨ : ੪	-	੧੩੯੧
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥	ਸਵ ੨, ਕਲ੍ਯ, ੩ : ੪	-	੧੩੯੧
ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ ॥	ਸਵ ੨, ਕਲ੍ਯ, ੪ : ੪	-	੧੩੯੧
ਕਹੁ ਗੁਰ ਗਜ ਸਿਵ ਸਭੁ ਕੋ ਜਾਨੈ ॥	ਗਉ ਕਬ, ੧੫, ੫ : ੧	-	੩੨੬
ਕਹੁ ਜਨ ਕਾ ਨਾਹੀ ਘਰ ਤਾ ਕੇ ॥	ਗਉ ਕਬ, ਅਸ ੩੮, ੩ : ੨	-	੩੩੦
ਕਹੁ ਡਡੀਆ ਬਾਧੈ ਧਨ ਖੜੀ ॥	ਗਉ ਕਬ, ਅਸ ੫੦, ੧*: ੧	-	੩੩੩
ਕਹੁ ਨਾਨਕ ਅਗਮ ਅਗਮ ਹੈ ਠਾਕੁਰ ਭਗਤ ਟੇਕ ਹਰਿ ਨਾਇਓ ॥	ਗਉ ੫, ੧੩੬*, ੪ : ੨	-	੨੦੯
ਕਹੁ ਨਾਨਕ ਅਜਰੁ ਜਿਨਿ ਜਰਿਆ ਤਿਸ ਹੀ ਕਉ ਬਨਿ ਆਵਤ ॥	ਸਾਰ ੫, ੯, ੪ : ੨	-	੧੨੦੫
ਕਹੁ ਨਾਨਕ ਅਟਲ ਇਹੁ ਧਰਮੁ ॥	ਗਉ ੫, ੧੪੯, ੪ : ੨	-	੧੯੬
ਕਹੁ ਨਾਨਕ ਅਪਰੰਪਰ ਸੁਆਮੀ ਕੀਮਤਿ ਅਪੁਨੇ ਕਾਜੀ ॥	ਗਉ ੫, ੧੨੬*, ੫ : ੨	-	੨੦੬
ਕਹੁ ਨਾਨਕ ਅਪਰੰਪਰ ਮਾਨੁ ॥	ਗਉ ੧, ਅਸ ੬, ੮ : ੨	-	੨੨੩
ਕਹੁ ਨਾਨਕ ਅਬ ਓਟ ਹਰਿ ਗਜ ਜਿਉ ਹੋਹੁ ਸਹਾਇ ॥	ਸਲੋ ੯, ੫੩ : ੨	-	੧੪੨੯
ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ ॥	ਸਲੋ ੯, ੨੨ : ੨	-	੧੪੨੭
ਕਹੁ ਨਾਨਕ ਆਪੁ ਮਿਟਾਇਆ ॥	ਸੋਰ ੫, ੮੦, ੨ : ੩	-	੬੨੮
ਕਹੁ ਨਾਨਕ ਇਸ ਤੇ ਕਿਛੁ ਨਾਹੀ ॥	ਗਉ ੫, ੭੫, ੪ : ੩	-	੧੭੭
ਕਹੁ ਨਾਨਕ ਇਹ ਜਗਤ ਮੈ ਕਿਨ ਜਪਿਓ ਗੁਰ ਮੰਤੁ ॥	ਸਲੋ ੯, ੫੬ : ੨	-	੧੪੨੯
ਕਹੁ ਨਾਨਕ ਇਹ ਬਿਧਿ ਕੀ ਸੰਪੈ ਕੋਊ ਗੁਰਮੁਖਿ ਪਾਵੈ ॥	ਬਸੰ ੯, ੩, ੩ : ੨	-	੧੧੮੬
ਕਹੁ ਨਾਨਕ ਇਹ ਬਿਧਿ ਕੋ ਜੋ ਨਰੁ ਮੁਕਤਿ ਤਾਹਿ ਤੁਮ ਮਾਨੋ ॥	ਧਨਾ ੯, ੩, ੨ : ੨	-	੬੮੫
ਕਹੁ ਨਾਨਕ ਇਹ ਬਿਧਿ ਕੋ ਪ੍ਰਾਨੀ ਜੀਵਨ ਮੁਕਤਿ ਕਹਾਵੈ ॥	ਬਿਲਾ ੯, ੨, ੨ : ੨	-	੮੩੧
ਕਹੁ ਨਾਨਕ ਇਹ ਬਿਧਿ ਭਈ ਤਉ ਨ ਹਰਿ ਰਸਿ ਲੀਨ ॥	ਸਲੋ ੯, ੪੭ : ੨	-	੧੪੨੮
ਕਹੁ ਨਾਨਕ ਇਹ ਬਿਪਤਿ ਮੈ ਟੇਕ ਏਕ ਰਘੁਨਾਥ ॥	ਸਲੋ ੯, ੫੫ : ੨	-	੧੪੨੯
ਕਹੁ ਨਾਨਕ ਇਹੁ ਤਤੁ ਬੀਚਾਰਾ ॥	ਗਉ ੫, ੧੧੩, ੩ : ੧	-	੧੮੮
ਕਹੁ ਨਾਨਕ ਇਹੁ ਤਤੁ ਬੀਚਾਰੀ ॥	ਸੂਹੀ ੫, ੧੮, ੪ : ੧	-	੭੪੦
ਕਹੁ ਨਾਨਕ ਇਕ ਰਾਮ ਨਾਮ ਬਿਨੁ ਅਵਰ ਸਗਲ ਬਿਧਿ ਊਰੀ ॥	ਸਾਰ ੫, ੮੫, ੨ : ੨	-	੧੨੨੧
ਕਹੁ ਨਾਨਕ ਏਕ ਬਿਨੁ ਦੂਜਾ ਅਵਰੁ ਨ ਕਰਣੈ ਜੋਗੁ ॥	ਟੋਡੀ ੫, ੮, ੨ : ੨	-	੭੧੩
ਕਹੁ ਨਾਨਕ ਏਕੁ ਧਿਆਇਆ ॥	ਗਉ ੫, ੧੪੦*, ੪ : ੧	-	੨੧੦
ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥	ਕਾਨ ੫, ੨੫, ੨ : ੨	-	੧੩੦੩
ਕਹੁ ਨਾਨਕ ਏਕੋ ਸਾਲਾਹੀ ॥	ਗਉ ੧, ਅਸ ੫, ੯ : ੨	-	੨੨੩

ਕਹੁ ਨਾਨਕ ਸੋਈ ਨਰੁ ਸੁਖੀਆ ਰਾਮ ਨਾਮ ਗੁਨ ਗਾਵੈ ॥	ਗਉ ੯, ੮, ੩ : ੧	-	੨੨੦
ਕਹੁ ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ ॥	ਬਿਲਾ ੯, ੩, ੩ : ੨	-	੮੩੧
ਕਹੁ ਨਾਨਕ ਸੋ ਜਨੁ ਪਰਵਾਨੁ ॥	ਗਉ ੫, ੧੧੬, ੪ : ੧	-	੧੮੯
ਕਹੁ ਨਾਨਕ ਸੋ ਧੰਨੁ ਵਡਭਾਗੀ ॥	ਗਉ ੫, ੭੬, ੪ : ੪	-	੧੭੮
ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥	ਰਾਮ ੫, ੭, ੪ : ੩	-	੮੮੪
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥	ਗਉ ੫, ਅਸ ੫, ੮ : ੪	-	੨੩੮
ਕਹੁ ਨਾਨਕ ਸੋਭਾ ਸੰਗਿ ਜਾਵਹੁ ਪਾਰਬ੍ਰਹਮ ਕੈ ਦੁਆਰੇ ॥	ਸਾਰ ੫, ੮੦, ੨ : ੨	-	੧੨੨੦
ਕਹੁ ਨਾਨਕ ਹਉ ਤਿਸੁ ਬਲਿ ਜਾਉ ॥	ਗਉ ੫, ੯੭, ੪ : ੪	-	੧੮੫
ਕਹੁ ਨਾਨਕ ਹਉ ਨਿਰਭਉ ਹੋਈ ਸੋ ਪ੍ਰਭੁ ਮੇਰਾ ਓਲ੍ਹਾ ॥	ਸੂਹੀ ੫, ਛੰਤ ੪, ੪ : ੬	-	੭੮੦
ਕਹੁ ਨਾਨਕ ਹਉਮੈ ਭੀਤਿ ਗੁਰਿ ਖੋਈ ਤਉ ਦਇਆਰੁ ਬੀਠਲੋ ਪਾਇਓ ॥	ਸੋਰ ੫, ੬੧, ੪ : ੨	-	੬੨੪
ਕਹੁ ਨਾਨਕ ਹਮ ਇਹੈ ਹਵਾਲਾ ਰਾਖੁ ਸੰਤਨ ਕੈ ਪਾਛੈ ॥	ਸੋਰ ੫, ੧੭, ੪ : ੨	-	੬੧੩
ਕਹੁ ਨਾਨਕ ਹਮ ਤੁਮ ਗੁਰਿ ਖੋਈ ਹੈ ਅੰਭੈ ਅੰਭੁ ਮਿਲੋਗਨੀ ॥	ਰਾਮ ੫, ੩, ੪ : ੨	-	੮੮੩
ਕਹੁ ਨਾਨਕ ਹੰਮ ਨੀਚ ਕਰੰਮਾ ॥	ਆਸਾ ੫, ਸੋਪੁ ੪, ੨ : ੩	-	੧੨
ਕਹੁ ਨਾਨਕ ਹਮ ਨੀਚ ਕਰੰਮਾ ॥	ਆਸਾ ੫, ੨੯, ੨ : ੩	-	੩੭੮
ਕਹੁ ਨਾਨਕ ਹਮ ਲੂਣ ਹਰਾਮੀ ॥	ਗਉ ੫, ੧੪੫, ੪ : ੧	-	੧੯੫
ਕਹੁ ਨਾਨਕ ਹਰਿ ਆਪਿ ਮਿਲਾਏ ਮਿਲਿ ਸਤਿਗੁਰ ਪੁਰਖ ਸੁਖੁ ਹੋਈ ॥	ਵਡ ੪, ਛੰਤ ੧, ੪ : ੫	-	੫੭੨
ਕਹੁ ਨਾਨਕ ਹਰਿ ਸੰਗਿ ਮਨੁ ਮਾਨਿਆ ਸਭ ਚੂਕੀ ਕਾਣਿ ਲੋਕਾਨੀ ॥	ਸਾਰ ੫, ੩੧, ੨ : ੨	-	੧੨੧੦
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਸੋ ਪ੍ਰਭੁ ਨੈਣੀ ਡੀਠਾ ॥	ਆਸਾ ੫, ਛੰਤ ੧, ੧ : ੬	-	੪੫੨
ਕਹੁ ਨਾਨਕ ਹਰਿ ਸਿਉ ਮਨੁ ਮਾਨਿਆ ਰੰਗਿ ਰਤੇ ਬਿਸਮਾਦੇ ॥	ਸੋਰ ੫, ੧੯, ੪ : ੨	-	੬੧੪
ਕਹੁ ਨਾਨਕ ਹਰਿ ਹਰਿ ਆਰਾਧਹੁ ਕਵਨ ਉਪਮਾ ਦੇਉ ਕਵਨ ਬਡਾਈ ॥	ਸਾਰ ੫, ਛੰਤ ੧, ੨ : ੬	-	੧੨੩੭
ਕਹੁ ਨਾਨਕ ਹਰਿ ਹਰਿ ਗੁਣ ਗਾਇ ॥	ਗਉ ੫, ੭੨, ੪ : ੪	-	੧੭੬
ਕਹੁ ਨਾਨਕ ਹਰਿ ਹਰਿ ਪਦੁ ਚੀਨ ॥	ਗਉ ੫, ਅਸ ੧੧, ੮ : ੧	-	੨੪੦
ਕਹੁ ਨਾਨਕ ਹਰਿ ਧਿਆਏ ॥	ਸਾਰ ੫, ੧੩੦, ੨ : ੬	-	੧੨੨੯
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥	ਸੋਰ ੯, ੧੦, ੩ : ੨	-	੬੩੩
ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥	ਸਲੋ ੯, ੩੧ : ੨	-	੧੪੨੮
ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥	ਸਲੋ ੯, ੩੫ : ੨	-	੧੪੨੮
ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥	ਸਲੋ ੯, ੩੨ : ੨	-	੧੪੨੮
ਕਹੁ ਨਾਨਕ ਹਰਿ ਭਜੁ ਮਨਾ ਜਿਹ ਬਿਧਿ ਜਲ ਕਉ ਮੀਨੁ ॥	ਸਲੋ ੯, ੧ : ੨	-	੧੪੨੬
ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥	ਸਲੋ ੯, ੩੩ : ੨	-	੧੪੨੮
ਕਹੁ ਨਾਨਕ ਹਰਿ ਮਿਲਿ ਭਏ ਏਕੈ ਮਹਾ ਅਨੰਦ ਸੁਖ ਪਾਏ ॥	ਮਾਰੂ ੫, ੩, ੪ : ੨	-	੯੯੯
ਕਹੁ ਨਾਨਕ ਕਉਨ ਉਹ ਕਰਮਾ ॥	ਆਸਾ ੫, ੭੨, ੪ : ੧	-	੩੮੮
ਕਹੁ ਨਾਨਕ ਕਹਾ ਭੈ ਭਾਈ ॥	ਗਉ ੫, ੧੧੨*, ੪ : ੧	-	੨੦੨
ਕਹੁ ਨਾਨਕ ਕਰਣਹਾਰੁ ਹੈ ਆਪੇ ਸਤਿਗੁਰਿ ਭਰਮੁ ਚੁਕਾਇਆ ॥	ਗਉ ੫, ੧੬੩*, ੪ : ੨	-	੨੧੬
ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥	ਆਸਾ ੧, ਵਾਰ ੧੨ ਸ, ੧, ੨ : ੩	-	੪੬੯
ਕਹੁ ਨਾਨਕ ਕਾਹੂ ਪਰਵਾਹਾ ਜਉ ਸੁਖ ਸਾਗਰੁ ਮੈ ਪਾਇਆ ॥	ਸਾਰ ੫, ੪੧, ੨ : ੨	-	੧੨੧੨
ਕਹੁ ਨਾਨਕ ਕਾਟੀ ਜਮ ਫਾਸੀ ॥	ਗਉ ੫, ਸੁਖ ੧੯, ੩ : ੧੦	-	੨੮੮
ਕਹੁ ਨਾਨਕ ਕਾਰਜ ਸਗਲੇ ਪੂਰੇ ਗੁਰ ਚਰਣੀ ਮਨੁ ਲਾਈ ॥	ਸੂਹੀ ੫, ਛੰਤ ੫, ੪ : ੬	-	੭੮੦
ਕਹੁ ਨਾਨਕ ਕਿਆ ਜੰਤ ਵਿਚਾਰਾ ॥	ਗਉ ੫, ੧੩੨, ੪ : ੨	-	੧੯੨
ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥	ਮਾਝ ੧, ਵਾਰ ੧੬ ਸ, ੧, ੧ : ੬	-	੧੪੫
ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿ ਸਾਧੂ ਰਸ ਭੁੰਚਾ ॥	ਦੇਵ ੫, ੩੨, ੨ : ੨	-	੫੩੪
ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥	ਗੂਜ ੫, ਵਾਰ ੧ ਸ, ੫, ੧ : ੪	-	੫੧੭
ਕਹੁ ਨਾਨਕ ਕਿਰਪਾ ਭਈ ਸਾਧਸੰਗਤਿ ਨਿਧਿ ਮੋਰੈ ॥	ਗਉ ੫, ੧੫੦*, ੨ : ੨	-	੨੧੨
ਕਹੁ ਨਾਨਕ ਕਿਰਪਾ ਭਈ ਭਗਤੁ ਗਿਆਨੀ ਸੋਇ ॥	ਗਉ ੫, ਬਾਅ, ੫ ਸ: ੨	-	੨੫੧
ਕਹੁ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ॥	ਬਿਲਾ ੫, ੭੯, ੨ : ੨	-	੮੧੯
ਕਹੁ ਨਾਨਕ ਕੀਰਤਿ ਹਰਿ ਸਾਚੀ ॥	ਭੈਰ ੫, ਅਸ ੩, ੧*: ੧	-	੧੧੫੭
ਕਹੁ ਨਾਨਕ ਕੁੰਭੁ ਜਲੈ ਮਹਿ ਡਾਰਿਓ ਅੰਭੈ ਅੰਭ ਮਿਲੋ ॥	ਸਾਰ ੫, ੩, ੪ : ੨	-	੧੨੦੩
ਕਹੁ ਨਾਨਕ ਗੁਣ ਗਾਈਅਹਿ ਨੀਤ ॥	ਆਸਾ ੫, ੧੯, ੪ : ੧	-	੩੭੬

ਕਹੁ ਨਾਨਕ ਗੁਨ ਤਾ ਕੇ ਗਾਇ ॥	ਬਸੰ ੯, ੫, ੩ : ੨	੧੧੮੭
ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥	ਧਨਾ ੫, ੨, ੪ : ੨	੬੭੧
ਕਹੁ ਨਾਨਕ ਗੁਰ ਸਬਦਿ ਸਵਾਰੀ ਸਫਲਿਉ ਜਨਮੁ ਸਬਾਇਆ ॥	ਆਸਾ ੩, ਛੰਤ ੬, ੧ : ੬	੪੩੯
ਕਹੁ ਨਾਨਕ ਗੁਰ ਕਉ ਕੁਰਬਾਨ ॥	ਆਸਾ ੫, ੧੦੨, ੩ : ੨	੩੯੬
ਕਹੁ ਨਾਨਕ ਗੁਰ ਕਉ ਕੁਰਬਾਨੁ ॥	ਆਸਾ ੫, ੧੪, ੫ : ੧	੩੭੪
ਕਹੁ ਨਾਨਕ ਗੁਰ ਕੈ ਵੇਸਾਹਿ ॥	ਗਉ ੫, ੮੫, ੪ : ੪	੧੮੧
ਕਹੁ ਨਾਨਕ ਗੁਰ ਬਿਨੁ ਨਹੀ ਤਰੀਐ ਇਹੁ ਪੂਰਨ ਤਤੁ ਬੀਚਾਰਾ ॥	ਸੋਰ ੫, ੯, ੪ : ੨	੬੧੧
ਕਹੁ ਨਾਨਕ ਗੁਰ ਬਿਨੁ ਨਾਹੀ ਸੂਝੈ ਹਰਿ ਸਾਜਨੁ ਸਭ ਕੈ ਨਿਕਟਿ ਖੜਾ ॥	ਰਾਮ ੫, ਛੰਤ ੧, ੧ : ੬	੯੨੪
ਕਹੁ ਨਾਨਕ ਗੁਰ ਭਏ ਹੈ ਸਹਾਈ ॥	ਗਉ ੫, ੮੪, ੪ : ੪	੧੮੦
ਕਹੁ ਨਾਨਕ ਗੁਰ ਭਏ ਹੈ ਦਇਆਲ ॥	ਗਉ ੫, ੧੪੧, ੪ : ੨	੧੯੪
ਕਹੁ ਨਾਨਕ ਗੁਰ ਭਏ ਦਇਆਰਾ ਹਰਿ ਰੰਗੁ ਨ ਕਬਹੂ ਲਹਤਾ ॥	ਬਿਲਾ ੫, ੯੪, ੨ : ੨	੮੨੩
ਕਹੁ ਨਾਨਕ ਗੁਰ ਭਰਮੁ ਚੁਕਾਇਆ ॥	ਸੂਹੀ ੫, ੫, ੪ : ੪	੭੩੮
ਕਹੁ ਨਾਨਕ ਗੁਰ ਮੰਤ੍ਰੁ ਚਿਤਾਰਿ ॥	ਗਉ ੫, ੧੦੧, ੪ : ੧	੧੮੬
ਕਹੁ ਨਾਨਕ ਗੁਰਿ ਅਮਿਉ ਪੀਆਇਆ ਰਸਕਿ ਰਸਕਿ ਬਿਗਸਾਨਾ ਰੇ ॥	ਆਸਾ ੫, ੪੪, ੪ : ੨	੩੮੨
ਕਹੁ ਨਾਨਕ ਗੁਰਿ ਕੀਆ ਨਿਬੇਰਾ ॥	ਪ੍ਰਭਾ ੫, ਅਸ ੧, ੮ : ੪	੧੩੪੭
ਕਹੁ ਨਾਨਕ ਗੁਰਿ ਕੀਨੀ ਮਇਆ ॥	ਕਾਨ ੫, ੧, ੪ : ੧	੧੨੯੮
ਕਹੁ ਨਾਨਕ ਗੁਰਿ ਕੀਨੋ ਦਾਨੁ ॥	ਆਸਾ ੫, ੯੦, ੪ : ੪	੩੯੩
ਕਹੁ ਨਾਨਕ ਗੁਰਿ ਖੋਏ ਭਰਮ ॥	ਰਾਮ ੫, ੪੫, ੫ : ੩	੮੯੭
ਕਹੁ ਨਾਨਕ ਗੁਰਿ ਖੋਲੇ ਕਪਾਟ ॥	ਗਉ ੫, ੧੧੨, ੪ : ੧	੧੮੮
ਕਹੁ ਨਾਨਕ ਗੁਰਿ ਚਲਤੁ ਦਿਖਾਇਆ ਮਨ ਮਧੇ ਹਰਿ ਹਰਿ ਰਾਵਣਾ ॥	ਮਾਰੂ ੫, ਅਸ ੫, ੮ : ੧	੧੦੧੮
ਕਹੁ ਨਾਨਕ ਗੁਰਿ ਜਗਤੁ ਤਰਾਇਆ ॥	ਗਉ ੫, ਅਸ ੭, ੮ : ੨	੨੩੯
ਕਹੁ ਨਾਨਕ ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ ॥	ਵਡ ੪, ਛੰਤ ੩, ੪ : ੫	੫੭੪
ਕਹੁ ਨਾਨਕ ਗੁਰਿ ਪੜਦਾ ਢਾਕਿਆ ॥	ਪ੍ਰਭਾ ੫, ੮, ੪ : ੪	੧੩੪੦
ਕਹੁ ਨਾਨਕ ਗੁਰਿ ਬੰਧਨ ਕਾਟੇ ਬਿਛੁਰਤ ਆਨਿ ਮਿਲਾਇਆ ॥	ਸਾਰ ੫, ੭੪, ੨ : ੨	੧੨੧੮
ਕਹੁ ਨਾਨਕ ਗੁਰਿ ਬੂਝ ਬੁਝਾਈ ॥	ਪ੍ਰਭਾ ੧, ਅਸ ੬, ੮ : ੧	੧੩੪੫
ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ ॥	ਗਉ ੧, ੪, ੪ : ੩	੧੫੨
ਕਹੁ ਨਾਨਕ ਗੁਰਿ ਭਰਮੁ ਕਾਟਿਆ ਸਗਲ ਬ੍ਰਹਮ ਬੀਚਾਰੁ ॥	ਸਿਰੀ ੫, ੯੫, ੪ : ੨	੫੧
ਕਹੁ ਨਾਨਕ ਗੁਰਿ ਭਰਮੁ ਚੁਕਾਇਆ ॥	ਰਾਮ ੫, ੧੦, ੪ : ੩	੮੮੫
ਕਹੁ ਨਾਨਕ ਗੁਰਿ ਭ੍ਰਮੁ ਭਉ ਖੋਇਆ ॥	ਆਸਾ ੫, ੬੮, ੪ : ੧	੩੮੭
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥	ਗਉ ੫, ੧੧੧, ੪ : ੧	੧੮੮
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥	ਭੈਰ ੫, ੨, ੩ : ੨	੧੧੩੬
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥	ਭੈਰ ੫, ੨੦, ੪ : ੪	੧੧੪੧
ਕਹੁ ਨਾਨਕ ਗੁਰੁ ਪੂਰਾ ਪਾਇਆ ॥	ਗਉ ੫, ੧੨੨, ੪ : ੧	੧੯੦
ਕਹੁ ਨਾਨਕ ਗੁਰੁ ਪੂਰਾ ਪਾਇਆ ॥	ਆਸਾ ੫, ੭੧, ੪ : ੧	੩੮੮
ਕਹੁ ਨਾਨਕ ਗੁਰੁ ਪੂਰਾ ਭੇਟਿਓ ਆਵਨ ਜਾਨ ਰਹੇ ॥	ਬਿਲਾ ੫, ੧੨੬, ੨ : ੨	੮੨੯
ਕਹੁ ਨਾਨਕ ਗੁਰੁ ਪੂਰਾ ਭੇਟਿਓ ਮਿਟਿਓ ਸਗਲ ਅੰਦੇਸਾ ॥	ਸੋਰ ੫, ੪੨, ੨ : ੨	੬੧੯
ਕਹੁ ਨਾਨਕ ਗੁਰੁ ਪੂਰਾ ਭੇਟਿਆ ਪਰਵਾਣੁ ਗਿਰਸਤ ਉਦਾਸ ॥	ਗੂਜ ੫, ੫, ੪ : ੨	੪੯੬
ਕਹੁ ਨਾਨਕ ਗੁਰੁ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ॥	ਮਾਰੂ ੫, ੧੫, ੪ : ੩	੧੦੦੩
ਕਹੁ ਨਾਨਕ ਘਰਿ ਪ੍ਰਭ ਮੇਰੇ ਕੈ ਨਿਤ ਨਿਤ ਮੰਗਲੁ ਸੁਨੀਐ ॥	ਰਾਮ ੫, ਛੰਤ ੧, ੪ : ੬	੯੨੪
ਕਹੁ ਨਾਨਕ ਛੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਨ ਐਸਾ ਨੇਹੁ ਕਰੇਹੁ ॥	ਆਸਾ ੫, ਛੰਤ ੪, ੨ : ੬	੪੫੫
ਕਹੁ ਨਾਨਕ ਛੰਤ ਗੋਵਿੰਦ ਹਰਿ ਕੇ ਮਨ ਹਰਿ ਸਿਉ ਨੇਹੁ ਕਰੇਹੁ ਐਸੀ ਮਨ ਪ੍ਰੀਤਿ ਹਰੇ ॥	ਆਸਾ ੫, ਛੰਤ ੪, ੧ : ੬	੪੫੪
ਕਹੁ ਨਾਨਕ ਛੰਤ ਦਇਆਲ ਪੁਰਖ ਕੇ ਮਨ ਹਰਿ ਲਾਇ ਪਰੀਤਿ ਕਬ ਦਿਨੀਅਰੁ ਦੇਖੀਐ ॥	ਆਸਾ ੫, ਛੰਤ ੪, ੩ : ੬	੪੫੫
ਕਹੁ ਨਾਨਕ ਛੰਤ ਦਇਆਲ ਮੋਹਨ ਕੇ ਮਨ ਹਰਿ ਚਰਣ ਗਹੀਜੈ ਐਸੀ ਮਨ ਪ੍ਰੀਤਿ ਕੀਜੈ ॥	ਆਸਾ ੫, ਛੰਤ ੪, ੪ : ੬	੪੫੫

ਕਹੁ ਨਾਨਕ ਜੋ ਹਰਿ ਗੁਨ ਗਾਵੈ ॥	ਗਉ ੫, ੧੨੮, ੪ : ੨	-	੧੯੧
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥	ਗਉ ੫, ੧੦੬, ੪ : ੧	-	੧੮੭
ਕਹੁ ਨਾਨਕ ਜੋ ਜਨ ਪ੍ਰਭ ਭਾਏ ॥	ਭੈਰ ੫, ੨੭, ੪ : ੩	-	੧੧੪੩
ਕਹੁ ਨਾਨਕ ਜੋ ਜਨੁ ਪ੍ਰਭ ਭਾਇਆ ॥	ਬਿਲਾ ੫, ੧੫, ੪ : ੧	-	੮੦੫
ਕਹੁ ਨਾਨਕ ਜੋ ਪ੍ਰਭ ਸਰਣਾਈ ॥	ਆਸਾ ੫, ੭੩, ੪ : ੧	-	੩੮੮
ਕਹੁ ਨਾਨਕ ਜੋ ਪ੍ਰਭ ਕਉ ਭਾਨਾ ਤਿਸ ਹੀ ਕਉ ਪ੍ਰਭੁ ਪਿਆਰਾ ॥	ਰਾਮ ੫, ਛੰਤ ੧, ੨ : ੬	-	੯੨੪
ਕਹੁ ਨਾਨਕ ਜੋ ਰਾਚੈ ਨਾਇ ॥	ਆਸਾ ੫, ੭੦, ੪ : ੧	-	੩੮੮
ਕਹੁ ਨਾਨਕ ਜੋ ਲਾਇਆ ਨਾਮ ॥	ਆਸਾ ੫, ੭੫, ੪ : ੧	-	੩੮੯
ਕਹੁ ਨਾਨਕ ਠਾਕੁਰ ਭਾਰੋਸੈ ਕਹੂ ਨ ਮਾਨਿਓ ਮਨਿ ਛੀਨਾ ॥	ਬਿਲਾ ੫, ੯੭, ੨ : ੨	-	੮੨੩
ਕਹੁ ਨਾਨਕ ਢਹਿ ਪਇਆ ਦੁਆਰੈ ਰਖਿ ਲੇਵਹੁ ਮੁਗਧ ਅਜਾਣਾ ॥	ਬਸੰ ੫, ੨੦, ੪ : ੨	-	੧੧੮੬
ਕਹੁ ਨਾਨਕ ਤਉ ਛੂਟੇ ਜੰਜਾਲ ॥	ਕਾਨ ੫, ੩, ੪ : ੨	-	੧੨੯੮
ਕਹੁ ਨਾਨਕ ਤਤੈ ਤਤੁ ਮਿਲਾਇਆ ॥	ਭੈਰ ੫, ਅਸ ੧, ੮ : ੪	-	੧੧੫੬
ਕਹੁ ਨਾਨਕ ਤਬ ਹੀ ਮਨ ਛੁਟੀਐ ਜਉ ਸਗਲੇ ਅਉਗਨ ਮੇਟਿ ਧਰਹਾ ॥	ਸਾਰ ੫, ੪, ੪ : ੨	-	੧੨੦੩
ਕਹੁ ਨਾਨਕ ਤਾ ਕਾ ਥਿਰੁ ਸੋਹਾਗੁ ॥	ਆਸਾ ੫, ੯੪, ੨ : ੨	-	੩੯੪
ਕਹੁ ਨਾਨਕ ਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨੁ ॥	ਬਿਲਾ ੫, ੯੯, ੨ : ੨	-	੮੨੪
ਕਹੁ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਉ ॥	ਸਾਰ ੫, ੭੬, ੨ : ੨	-	੧੨੧੯
ਕਹੁ ਨਾਨਕ ਤਾ ਕੀ ਚਰਣੀ ਲਾਗੁ ॥	ਗਉ ੫, ੧੨੬, ੪ : ੨	-	੧੯੧
ਕਹੁ ਨਾਨਕ ਤਾ ਕੀ ਨਿਰਮਲ ਸੋਇ ॥	ਗਉ ੫, ਸੁਖ ੧੨, ੩ : ੧੦	-	੨੭੮
ਕਹੁ ਨਾਨਕ ਤਾ ਕੀ ਪੂਰੀ ਪਈ ॥	ਭੈਰ ੫, ੪੦, ੪ : ੪	-	੧੧੪੭
ਕਹੁ ਨਾਨਕ ਤਾ ਕੇ ਪੂਰ ਕਰੰਮਾ ਜਾ ਕਾ ਗੁਰ ਚਰਨੀ ਮਨੁ ਲਾਗਾ ॥	ਸੋਰ ੫, ੨੧, ੪ : ੨	-	੬੧੪
ਕਹੁ ਨਾਨਕ ਤਾ ਕੈ ਸਗਲ ਨਿਧਾਨਾ ॥	ਗਉ ੫, ੧੦੩, ੪ : ੨	-	੧੮੬
ਕਹੁ ਨਾਨਕ ਤਾ ਕੈ ਬਲਿ ਜਾਉ ॥	ਕਾਨ ੫, ੨, ੪ : ੧	-	੧੨੯੮
ਕਹੁ ਨਾਨਕ ਤਿਸੁ ਸਭੁ ਕਿਛੁ ਨੀਕਾ ਜੋ ਪ੍ਰਭ ਕੀ ਸਰਨਾਗਨਾ ॥	ਮਾਰੂ ੫, ਅਸ ੪, ੮ : ੧	-	੧੦੧੮
ਕਹੁ ਨਾਨਕ ਤਿਸੁ ਕੀਰਤਨੁ ਏਕ ॥	ਰਾਮ ੫, ੮, ੪ : ੪	-	੮੮੫
ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥	ਗਉ ੫, ੧੨੫, ੪ : ੧	-	੧੯੧
ਕਹੁ ਨਾਨਕ ਤਿਸੁ ਗੁਰ ਬਲਿਹਾਰੀ ॥	ਗੋਂਡ ੫, ਅਸ ੧, ੮ : ੩	-	੮੬੯
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਹ ਪ੍ਰਸਾਦਿ ਸੁਖਿ ਸੋਈਐ ॥	ਦੇਵ ੫, ੨, ੨ : ੨	-	੫੨੮
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥	ਗੂਜ ੫, ੧੫, ੨ : ੨	-	੪੯੯
ਕਹੁ ਨਾਨਕ ਤਿਸੁ ਘੋਲਿ ਘੁਮਾਈ ਜਿਨਿ ਪ੍ਰਭੁ ਸ੍ਰਵਣੀ ਸੁਣਿਆ ॥	ਵਡ ੫, ਛੰਤ ੨, ੧ : ੬	-	੫੭੭
ਕਹੁ ਨਾਨਕ ਤਿਸੁ ਜਨ ਨਹੀ ਭੰਗੁ ॥	ਭੈਰ ੫, ੫੩, ੪ : ੪	-	੧੧੫੧
ਕਹੁ ਨਾਨਕ ਤਿਸੁ ਜਨ ਬਲਿਹਾਰੀ ॥	ਸੂਹੀ ੫, ੨੧, ੪ : ੧	-	੭੪੧
ਕਹੁ ਨਾਨਕ ਤਿਸੁ ਜਨ ਬਲਿਹਾਰੀ ਤੇਰਾ ਦਾਨੁ ਸਭਨੀ ਹੈ ਲੀਤਾ ॥	ਵਡ ੫, ਛੰਤ ੧, ੨ : ੬	-	੫੭੭
ਕਹੁ ਨਾਨਕ ਤਿਸੁ ਪ੍ਰਭ ਬਲਿਹਾਰੀ ਜਿਨਿ ਜਨ ਕਾ ਕੀਨੋ ਪੂਰਨ ਵਾਕੁ ॥	ਬਿਲਾ ੫, ੧੦੪, ੨ : ੨	-	੮੨੫
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਾ ਕੈ ਲੇਖੁ ਮਥਾਮਾ ॥	ਸਾਰ ੫, ੧੧, ੪ : ੨	-	੧੨੦੬
ਕਹੁ ਨਾਨਕ ਤਿਸੁ ਭਇਓ ਪਰਾਪਤਿ ਜਿਸੁ ਪੁਰਬ ਲਿਖੇ ਕਾ ਲਹਨਾ ॥	ਸੋਰ ੫, ਅਸ ੩, ੮ : ੨	-	੬੪੨
ਕਹੁ ਨਾਨਕ ਤਿਹ ਜਾਨੀਐ ਸਦਾ ਬਸਤੁ ਤੁਮ ਸਾਥਿ ॥	ਸਲੋ ੯, ੬ : ੨	-	੧੪੨੬
ਕਹੁ ਨਾਨਕ ਤਿਹ ਭਜਨ ਤੇ ਨਿਰਭੈ ਪਦੁ ਪਾਵੈ ॥	ਤਿਲੰ ੯, ੧, ੨ : ੨	-	੭੨੬
ਕਹੁ ਨਾਨਕ ਤਿਹ ਭਜੁ ਮਨਾ ਭਉ ਨਿਧਿ ਉਤਰਹਿ ਪਾਰਿ ॥	ਸਲੋ ੯, ੧੨ : ੨	-	੧੪੨੭
ਕਹੁ ਨਾਨਕ ਤਿਨ ਸੰਗਿ ਦੁਖੁ ਨਸੈ ॥	ਗਉ ੫, ੧੪੭*, ੪ : ੨	-	੨੧੨
ਕਹੁ ਨਾਨਕ ਤਿਨ ਕਉ ਬਲਿ ਜਾਈ ॥	ਗਉ ੫, ੧੦੯*, ੪ : ੩	-	੨੦੧
ਕਹੁ ਨਾਨਕ ਤਿਨ ਖੰਨੀਐ ਵੰਞਾ ਜਿਨ ਘਟਿ ਮੇਰਾ ਹਰਿ ਪ੍ਰਭੁ ਵੂਠਾ ॥	ਵਡ ੫, ਛੰਤ ੨, ੩ : ੬	-	੫੭੮
ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ ॥	ਆਸਾ ੫, ੧੩੨, ੨ : ੨	-	੪੦੪
ਕਹੁ ਨਾਨਕ ਤਿਨਿ ਪਾਇਆ ਤਨੁ ਮਨੁ ਸੀਤਲਾਗਉ ॥	ਬਿਲਾ ੫, ੩੨, ੪ : ੨	-	੮੦੮
ਕਹੁ ਨਾਨਕ ਤਿਨਿ ਪੂਰਾ ਪਾਇਆ ॥	ਕਾਨ ੫, ੪, ੪ : ੨	-	੧੨੯੯
ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥	ਦੇਵ ੫, ੩੧, ੪ : ੧	-	੫੩੪
ਕਹੁ ਨਾਨਕ ਤਿਨੁ ਜਨ ਬਲਿਹਾਰੀ ਜੋ ਅਲਿਪ ਰਹੇ ਮਨ ਮਾਂਹੀ ॥	ਸਾਰ ੫, ੧੬, ੪ : ੨	-	੧੨੦੭
ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਸੇ ਜਾਇ ਮਿਲੇ ਹਰਿ ਨਾਲਿ ॥	ਸਿਰੀ ੪, ਪਹ ੩, ੩ : ੬	-	੭੭

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥	ਸਿਰੀ ੧, ਪਹ ੧, ੩ : ੬	੭੫
ਕਹੁ ਨਾਨਕ ਤੁਝ ਤੇ ਮਨੁ ਮਾਨਿਆ ਕੀਮਤਿ ਕਹਨੁ ਨ ਜਾਈ ॥	ਮਲਾ ੧, ਅਸ ੩, ੧੦ : ੧	੧੨੭੪
ਕਹੁ ਨਾਨਕ ਤੁਮਰੀ ਸਰਣਾਈ ॥	ਭੈਰ ੫, ੪੧, ੪ : ੩	੧੧੪੭
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹਾਰੇ ॥	ਸਾਰ ੫, ੫੫, ੨ : ੨	੧੨੧੫
ਕਹੁ ਨਾਨਕ ਤੇਰੈ ਕੁਰਬਾਣੁ ॥	ਆਸਾ ੫, ੮੫, ੪ : ੩	੩੯੧
ਕਹੁ ਨਾਨਕ ਤ੍ਰੈ ਗੁਣ ਭ੍ਰਮੁ ਛੂਟਾ ਜਉ ਪ੍ਰਭ ਭਏ ਸਹਾਈ ॥	ਮਾਰੂ ੫, ੭, ੪ : ੨	੧੦੦੦
ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ ॥	ਸਲੋ ੯, ੫੦ : ੨	੧੪੨੯
ਕਹੁ ਨਾਨਕ ਥਿਰੁ ਤਖਤਿ ਨਿਵਾਸੀ ਸਚੁ ਤਿਸੈ ਦੀਬਾਣੋ ॥	ਰਾਮ ੫, ਛੰਤ ੧, ੩ : ੬	੯੨੪
ਕਹੁ ਨਾਨਕ ਦਇਆਲ ਸੁਆਮੀ ਸੰਤੁ ਭਗਤੁ ਜਨੁ ਸੋਈ ॥	ਧਨਾ ੫, ੩੬, ੨ : ੨	੬੮੦
ਕਹੁ ਨਾਨਕ ਦਰਸੁ ਪੇਖਿ ਸੁਖੁ ਪਾਇਆ ਸਭ ਪੂਰਨ ਹੋਈ ਆਸਾ ॥	ਸਾਰ ੫, ੩੮, ੨ : ੨	੧੨੧੨
ਕਹੁ ਨਾਨਕ ਦਹ ਕਾ ਬੀਚਾਰ ॥	ਭੈਰ ੫, ੧੯, ੫ : ੪	੧੧੪੦
ਕਹੁ ਨਾਨਕ ਦਿਨੁ ਰੈਨਿ ਧਿਆਵਉ ਮਾਰਿ ਕਾਢੀ ਸਗਲ ਉਪਾਧੇ ॥	ਆਸਾ ੫, ੧੨੬, ੪ : ੨	੪੦੩
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਤਿਸੁ ਕਾਲੁ ਨ ਕਬਹੂੰ ਖਾਇ ॥	ਸਿਰੀ ੪, ਪਹ ੩, ੨ : ੬	੭੬
ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ ॥	ਸਿਰੀ ੫, ਪਹ ੪, ੨ : ੬	੭੭
ਕਹੁ ਨਾਨਕ ਦੇਵੈ ਕਾਹੂ ॥	ਮਾਰੂ ੧, ੨, ੪ : ੪	੯੯੦
ਕਹੁ ਨਾਨਕ ਨਰ ਬਾਵਰੇ ਅਬ ਕਿਉ ਡੋਲਤ ਦੀਨ ॥	ਸਲੋ ੯, ੭ : ੨	੧੪੨੬
ਕਹੁ ਨਾਨਕ ਨਰ ਬਾਵਰੇ ਕਿਉ ਨ ਭਜੈ ਭਗਵਾਨੁ ॥	ਸਲੋ ੯, ੪ : ੨	੧੪੨੬
ਕਹੁ ਨਾਨਕ ਨਾਹੀ ਤ੍ਰਿਨ ਕਾਮੀ ॥	ਆਸਾ ੫, ੭੯, ੪ : ੨	੩੯੦
ਕਹੁ ਨਾਨਕ ਨਾਮ ਰਸੁ ਪਾਈਐ ਸਾਧੂ ਚਰਨ ਗਹਉ ॥	ਕਲਿ ੫, ੬, ੨ : ੨	੧੩੨੨
ਕਹੁ ਨਾਨਕ ਨਾਮੁ ਨਿਰੰਜਨੁ ਅਗਮੁ ਅਗੋਚਰੁ ਹੁਕਮੇ ਰਹਿਆ ਸਮਾਈ ॥	ਵਡ ੩, ਛੰਤ ੨, ੪ : ੬	੫੬੯
ਕਹੁ ਨਾਨਕ ਨਿਸਚੌ ਧ੍ਯਾਵੈ ॥	ਸਸ ੧, ੧ : ੯	੧੩੫੩
ਕਹੁ ਨਾਨਕ ਨਿਹਚਉ ਧਿਆਵੈ ॥	ਆਸਾ ੧, ਵਾਰ ੧੪ ਸ, ੧, ੨ : ੯	੪੭੦
ਕਹੁ ਨਾਨਕ ਨਿਹਚਲ ਘਰੁ ਬਾਧਿਓ ਗੁਰਿ ਕੀਓ ਬੰਧਾਨੀ ॥	ਧਨਾ ੫, ੫, ੪ : ੨	੬੭੨
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥	ਸੋਰ ੯, ੮, ੨ : ੨	੬੩੩
ਕਹੁ ਨਾਨਕ ਨਿਤ ਇਵੈ ਧਿਆਈ ॥	ਆਸਾ ੫, ੬੦, ੪ : ੧	੩੮੬
ਕਹੁ ਨਾਨਕ ਨਿਰਗੁਣ ਕਉ ਦਾਤਾ ਚਰਣ ਕਮਲ ਉਰ ਧਰਿਆ ॥	ਦੇਵ ੫, ੨੪, ੨ : ੨	੫੩੩
ਕਹੁ ਨਾਨਕ ਪਰਮ ਪਦੁ ਪਾਇਆ ॥	ਗਉ ੫, ੧੧੭, ੪ : ੨	੧੮੯
ਕਹੁ ਨਾਨਕ ਪਾਈਐ ਵਡਭਾਗੀ ਮਨ ਤਨ ਹੋਇ ਬਿਗਾਸਾ ॥	ਸਾਰ ੫, ੨੩, ੨ : ੨	੧੨੦੮
ਕਹੁ ਨਾਨਕ ਪਾਹਨ ਪ੍ਰਭ ਤਾਰਹੁ ਸਾਧਸੰਗਤਿ ਸੁਖ ਮਾਨੇ ॥	ਮਲਾ ੫, ੧੫, ੨ : ੨	੧੨੬੯
ਕਹੁ ਨਾਨਕ ਪਾਵਹਿ ਵਿਰਲੇ ਕੇਇ ॥	ਬਸੰ ੧, ੭, ੪ : ੪	੧੧੭੦
ਕਹੁ ਨਾਨਕ ਪਿਰੁ ਮੇਰੈ ਸੰਗੇ ਤਾ ਮੈ ਨਵ ਨਿਧਿ ਪਾਈ ॥	ਆਸਾ ੫, ਛੰਤ ੧, ੩ : ੬	੪੫੨
ਕਹੁ ਨਾਨਕ ਪ੍ਰਭ ਹੋਤ ਦਇਆਰਾ ਗੁਰੁ ਭੇਟੈ ਕਾਢੈ ਬਾਹ ਫਰੇ ॥	ਬਿਲਾ ੫, ੯੬, ੨ : ੨	੮੨੩
ਕਹੁ ਨਾਨਕ ਪ੍ਰਭ ਕਰੀ ਮਇਆ ॥	ਆਸਾ ੫, ੬੬, ੪ : ੨	੩੮੭
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥	ਸੂਹੀ ੫, ਛੰਤ ੬, ੨ : ੬	੭੮੧
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥	ਸੂਹੀ ੫, ਛੰਤ ੬, ੩ : ੬	੭੮੧
ਕਹੁ ਨਾਨਕ ਪ੍ਰਭ ਕੇ ਸਭਿ ਜਚਨਾ ॥	ਬਿਲਾ ੫, ੭, ੪ : ੨	੮੦੩
ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨੁ ਕੈਸੇ ਪਾਵੈ ॥	ਸੋਰ ੫, ੩੨, ੨ : ੨	੬੧੭
ਕਹੁ ਨਾਨਕ ਪ੍ਰਭ ਦੀਨ ਦਇਆਲਾ ॥	ਆਸਾ ੫, ੨੨, ੪ : ੧	੩੭੬
ਕਹੁ ਨਾਨਕ ਪ੍ਰਭ ਪੁਰਖ ਦਇਆਲਾ ਕੀਮਤਿ ਕਹਣੁ ਨ ਜਾਈ ॥	ਗੂਜ ੫, ੯; ੩ : ੨	੪੯੮
ਕਹੁ ਨਾਨਕ ਪ੍ਰਭ ਬਖਸ ਕਰੀਜੈ ॥	ਸੂਹੀ ੫, ੮, ੪ : ੧	੭੩੮
ਕਹੁ ਨਾਨਕ ਪ੍ਰਭ ਬਿਨਉ ਸੁਨੀਜੈ ॥	ਸੂਹੀ ੫, ੭, ੪ : ੧	੭੩੮
ਕਹੁ ਨਾਨਕ ਪ੍ਰਭ ਬਿਰਦੁ ਪਛਾਨਉ ਤਬ ਹਉ ਪਤਿਤ ਤਰਉ ॥	ਧਨਾ ੯, ੪, ੨ : ੨	੬੮੫
ਕਹੁ ਨਾਨਕ ਪ੍ਰਭ ਭਏ ਕ੍ਰਿਪਾਲਾ ਮਗਨ ਭਏ ਹੀਅਰੈ ਦਰਸਾਰੈ ॥	ਕਾਨ ੫, ੨੪, ੨ : ੨	੧੩੦੭
ਕਹੁ ਨਾਨਕ ਪ੍ਰਭ ਭਏ ਪ੍ਰਸੀਨਾ ॥	ਬਿਲਾ ੫, ੧੨, ੪ : ੨	੮੦੪
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥	ਦੇਵ ੫, ੨੯, ੨ : ੨	੫੩੪
ਕਹੁ ਨਾਨਕ ਪ੍ਰਭ ਮਿਲੇ ਰਸਾਲ ॥	ਰਾਮ ੫, ੧੫, ੪ : ੪	੮੮੭
ਕਹੁ ਨਾਨਕ ਪ੍ਰਭ ਲੋਚਾ ਪੂਰਿ ॥	ਤਿਲੰ ੫, ੨, ੪ : ੩	੭੨੪

ਕਹੁ ਨਾਨਕ ਪ੍ਰਭਿ ਅਪਦਾ ਕਾਟੀ ॥	ਗਉ ੫, ੧੪੩, ੪ : ੨	- ੧੯੪
ਕਹੁ ਨਾਨਕ ਪ੍ਰਭਿ ਇਹੈ ਜਨਾਈ ॥	ਗੋਂਡ ੫, ੭, ੪ : ੩	- ੮੬੪
ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥	ਭੈਰ ੫, ੪੨, ੪ : ੩	- ੧੧੪੮
ਕਹੁ ਨਾਨਕ ਪ੍ਰਭਿ ਕਿਰਪਾ ਕੀਨੀ ਚਰਣ ਕਮਲ ਮਨੁ ਲਾਗਾ ॥	ਸੂਹੀ ੫, ਛੰਤ ੬, ੪ : ੬	- ੭੮੧
ਕਹੁ ਨਾਨਕ ਪ੍ਰਭਿ ਕਿਰਪਾ ਧਾਰੀ ਮਨ ਤਨ ਭਏ ਬਿਗਾਸਾ ॥	ਸੋਰ ੫, ੨੩, ੪ : ੨	- ੬੧੫
ਕਹੁ ਨਾਨਕ ਪ੍ਰਭਿ ਬਣਤ ਬਣਾਇਆ ॥	ਭੈਰ ੫, ੫, ੫ : ੨	- ੧੧੩੭
ਕਹੁ ਨਾਨਕ ਪ੍ਰਭੁ ਸਿਮਰਹੁ ਏਕ ॥	ਆਸਾ ੫, ੮੭, ੪ : ੧	- ੩੯੫
ਕਹੁ ਨਾਨਕ ਪ੍ਰਭੁ ਮੇਰਾ ਊਚਾ ॥	ਵਡ ੫, ੧, ੪ : ੪	- ੫੬੨
ਕਹੁ ਨਾਨਕ ਪ੍ਰਾਣੀ ਗੁਰਮੁਖਿ ਛੂਟੈ ਸਾਚੇ ਤੇ ਪਤਿ ਪਾਵੈ ॥	ਸਿਰੀ ੧, ਪਹ ੨, ੫ : ੬	- ੭੬
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਸਫਲਿਓੁ ਰੈਣਿ ਭਗਤਾ ਦੀ ॥	ਸਿਰੀ ੪, ਪਹ ੩, ੪ : ੬	- ੭੭
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਗੁਰਮੁਖਿ ਸਬਦੁ ਪਛਾਣੁ ॥	ਸਿਰੀ ੧, ਪਹ ੨, ੪ : ੬	- ੭੬
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਦਿਨੁ ਨੇੜੈ ਆਇਆ ਸੋਇ ॥	ਸਿਰੀ ੫, ਪਹ ੪, ੪ : ੬	- ੭੮
ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥	ਸਿਰੀ ੧, ਪਹ ੧, ੪ : ੬	- ੭੫
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਪ੍ਰਭੁ ਚੇਤਹੁ ਲਿਵ ਲਾਇ ॥	ਸਿਰੀ ੧, ਪਹ ੨, ੩ : ੬	- ੭੬
ਕਹੁ ਨਾਨਕ ਪ੍ਰਾਣੀ ਤੀਜੈ ਪਹਰੈ ਬਿਖੁ ਸੰਚੇ ਅੰਧੁ ਅਗਿਆਨੁ ॥	ਸਿਰੀ ੫, ਪਹ ੪, ੩ : ੬	- ੭੭
ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥	ਸਿਰੀ ੧, ਪਹ ੧, ੨ : ੬	- ੭੫
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹਰਿ ਜਪੀਐ ਕਿਰਪਾ ਧਾਰਿ ॥	ਸਿਰੀ ੪, ਪਹ ੩, ੧ : ੬	- ੭੬
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥	ਸਿਰੀ ੧, ਪਹ ੧, ੧ : ੬	- ੭੪
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥	ਸਿਰੀ ੧, ਪਹ ੨, ੧ : ੬	- ੭੫
ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਧਰਿ ਪਾਇਤਾ ਉਦਰੈ ਮਾਹਿ ॥	ਸਿਰੀ ੫, ਪਹ ੪, ੧ : ੬	- ੭੭
ਕਹੁ ਨਾਨਕ ਪ੍ਰਿਅ ਰਵੀ ਸੁਹਾਗਨਿ ਅਤਿ ਨੀਕੀ ਮੇਰੀ ਬਨੀ ਖਟੋਲੀ ॥	ਬਿਲਾ ੫, ੮੯, ੨ : ੨	- ੮੨੨
ਕਹੁ ਨਾਨਕ ਬੰਧਨ ਕਾਟਨ ਕਉ ਮੈ ਸਤਿਗੁਰੁ ਪੁਰਖੁ ਧਿਆਵਤ ਹੇ ॥	ਬਿਲਾ ੫, ੮੮, ੪ : ੨	- ੮੨੨
ਕਹੁ ਨਾਨਕ ਬੰਧਨ ਛੂਟੇ ਸਤਿਗੁਰ ਕੀ ਸਰਨਾ ॥	ਬਿਲਾ ੫, ੩੬, ੪ : ੨	- ੮੦੯
ਕਹੁ ਨਾਨਕ ਬਾਹ ਲੁਡਾਈਐ ॥	ਸਿਰੀ ੧, ੩੩, ੪ : ੩	- ੨੬
ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥	ਸਲੋ ੯, ੩੦ : ੨	- ੧੪੨੮
ਕਹੁ ਨਾਨਕ ਬਿਨੁ ਹਰਿ ਭਜਨ ਪਰਤ ਤਾਹਿ ਜਮ ਫੰਧ ॥	ਸਲੋ ੯, ੨੬ : ੨	- ੧੪੨੭
ਕਹੁ ਨਾਨਕ ਬਿਨੁ ਹਰਿ ਭਜਨ ਬਿਰਥਾ ਜਨਮੁ ਸਿਰਾਨ ॥	ਸਲੋ ੯, ੨੮ : ੨	- ੧੪੨੭
ਕਹੁ ਨਾਨਕ ਬੇਅੰਤ ਗੁਸਾਈ ॥	ਮਾਰੂ ੫, ਸੋਲਾ ੧੦, ੧੫ : ੨	- ੧੦੮੨
ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ ॥	ਫੁਨ ੫, ੬ : ੧	- ੧੩੬੨
ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ ॥	ਸਿਰੀ ੫, ਪਹ ੪, ੫ : ੬	- ੭੮
ਕਹੁ ਨਾਨਕ ਭਗਤਨ ਕਾ ਸੰਗੀ ਭਗਤ ਸੋਹਹਿ ਦਰਬਾਰਾ ॥	ਮਾਰੂ ੫, ੧, ੪ : ੨	- ੯੯੯
ਕਹੁ ਨਾਨਕ ਭਗਤ ਪਏ ਸਰਣਾਈ ਦੇਹੁ ਦਰਸੁ ਮਨਿ ਰੰਗੁ ਲਗਾ ॥	ਮਾਰੂ ੫, ਸੋਲਾ ੧੧, ੨੦ : ੩	- ੧੦੮੩
ਕਹੁ ਨਾਨਕ ਭਗਤਿ ਪ੍ਰਭ ਸਾਰੁ ॥	ਗੋਂਡ ੫, ੧੧, ੪ : ੩	- ੮੬੫
ਕਹੁ ਨਾਨਕ ਭਜੁ ਹਰਿ ਮਨਾ ਅਉਧ ਜਾਤੁ ਹੈ ਬੀਤਿ ॥	ਸਲੋ ੯, ੩ : ੨	- ੧੪੨੬
ਕਹੁ ਨਾਨਕ ਭਜੁ ਹਰਿ ਮਨਾ ਪਰੈ ਨ ਜਮ ਕੀ ਫਾਸ ॥	ਸਲੋ ੯, ੨ : ੨	- ੧੪੨੬
ਕਹੁ ਨਾਨਕ ਭਜੁ ਤਿਹ ਏਕ ਰੰਗਿ ॥	ਬਸੰ ੯, ੪, ੩ : ੨	- ੧੧੮੭
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਹੋਤ ਉਧਾਰ ॥	ਦੇਵ ੯, ੨, ੨ : ੨	- ੫੩੬
ਕਹੁ ਨਾਨਕ ਭਜੁ ਰਾਮ ਨਾਮ ਨਿਤ ਜਾ ਤੇ ਕਾਜੁ ਸਰੈ ॥	ਦੇਵ ੯, ੧, ੨ : ੨	- ੫੩੬
ਕਹੁ ਨਾਨਕ ਭਰਮੁ ਗੁਰਿ ਖੋਇਓ ਜੋਤੀ ਜੋਤਿ ਸਮਹੀ ॥	ਸਾਰ ੫, ੮੩, ੨ : ੨	- ੧੨੨੦
ਕਹੁ ਨਾਨਕ ਭਰਮੁ ਗੁਰਿ ਖੋਇਆ ਤਾ ਹਰਿ ਮਹਲੀ ਮਹਲੁ ਪਾਇਆ ਥਾ ॥	ਮਾਰੂ ੫, ੧੨, ੪ : ੨	- ੧੦੦੨
ਕਹੁ ਨਾਨਕ ਭਰਮੁ ਗੁਰਿ ਖੋਈ ਹੈ ਇਵ ਤਤੈ ਤਤੁ ਮਿਲਾਇਓ ॥	ਗਉ ੫, ੧੨੩*, ੪ : ੨	- ੨੦੫
ਕਹੁ ਨਾਨਕ ਭਲਾ ਮੇਰਾ ਕਰਮ ॥	ਗਉ ੫, ੧੨੯, ੪ : ੧	- ੧੯੧
ਕਹੁ ਨਾਨਕ ਭਵ ਸਾਗਰੁ ਤਰਿਓ ਭਏ ਪੁਨੀਤ ਸਰੀਰਾ ॥	ਆਸਾ ੫, ੧੨੭, ੪ : ੨	- ੪੦੩
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥	ਦੇਵ ੫, ੩੩, ੨ : ੨	- ੫੩੫
ਕਹੁ ਨਾਨਕ ਭੈ ਸਾਗਰੁ ਤਰਿਆ ਪੂਰਨ ਕਾਜ ਹਮਾਰੇ ॥	ਸੂਹੀ ੫, ਛੰਤ ੮, ੩ : ੬	- ੭੮੨
ਕਹੁ ਨਾਨਕ ਭ੍ਰਮ ਕਟੇ ਕਿਵਾੜਾ ਬਹੁੜਿ ਨ ਹੋਈਐ ਜਉਲਾ ਜੀਉ ॥	ਮਾਝ ੫, ੨੬, ੪ : ੩	- ੧੦੨
ਕਹੁ ਨਾਨਕ ਮਨ ਸਿਮਰੁ ਤਿਹ ਪੂਰਨ ਹੋਵਹਿ ਕਾਮ ॥	ਸਲੋ ੯, ੪੦ : ੨	- ੧੪੨੮

ਕਹੁ ਨਾਨਕ ਮਨਿ ਅਨਦੁ ਭਇਆ ਹੈ ਕਾਟੀ ਜਮ ਕੀ ਫਾਸੀ ॥	ਸਾਰ ੫, ੫੧, ੨ : ੨	-	੧੨੧੪
ਕਹੁ ਨਾਨਕ ਮਨਿ ਭਇਆ ਪਰਗਾਸਾ ਪਾਇਆ ਪਦੁ ਨਿਰਬਾਣੀ ॥	ਗਉ ੫, ੧੨੫*, ੪ : ੨	-	੨੦੬
ਕਹੁ ਨਾਨਕ ਮਨਿ ਭਈ ਪਰਤੀਤਿ ॥	ਗਉ ੫, ੧੪੨, ੪ : ੧	-	੧੯੪
ਕਹੁ ਨਾਨਕ ਮਿਲਿ ਸੰਤਸੰਗਿਤ ਤੇ ਮਗਨ ਭਏ ਲਿਵ ਲਾਈ ॥	ਸਾਰ ੫, ੪੮, ੨ : ੨	-	੧੨੧੪
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥	ਗਉ ੫, ੧੧੪, ੪ : ੨	-	੧੮੮
ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ਗੁਰ ਪ੍ਰਸਾਦਿ ਪ੍ਰਭ ਭਏ ਨਿਹਾਲ ॥	ਬਿਲਾ ੫, ੧੧੩, ੨ : ੨	-	੮੨੭
ਕਹੁ ਨਾਨਕ ਮੇਰਾ ਗੁਰੁ ਸਮਰਾਥਾ ॥	ਗਉ ੫, ਅਸ ੯, ੮ : ੨	-	੨੪੦
ਕਹੁ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸਰਣਾਈ ॥	ਰਾਮ ੫, ੪, ੪ : ੨	-	੮੮੩
ਕਹੁ ਨਾਨਕ ਮੇਰੀ ਸੁਣੀ ਅਰਦਾਸਿ ॥	ਗਉ ੫, ੯੦, ੪ : ੩	-	੧੮੩
ਕਹੁ ਨਾਨਕ ਮੇਰੀ ਪਰਮ ਗਤਿ ਹੋਈ ॥	ਸੂਹੀ ੫, ੧, ੪ : ੪	-	੭੩੬
ਕਹੁ ਨਾਨਕ ਮੇਰੇ ਪੂਰੇ ਮਨੋਰਥ ਸਾਧਸੰਗਿ ਤਜਿ ਲਬਹੂੰ ॥	ਦੇਵ ੫, ੪, ੨ : ੨	-	੫੨੯
ਕਹੁ ਨਾਨਕ ਮੇਰੇ ਪੂਰੇ ਮਨੋਰਥ ਪਾਰਬ੍ਰਹਮੁ ਗੁਰੁ ਪਾਇਆ ॥	ਪ੍ਰਭਾ ੫, ੪, ੪ : ੨	-	੧੩੩੯
ਕਹੁ ਨਾਨਕ ਮੇਰੋ ਬਨਿਓ ਸੁਹਾਗੋ ਪਤਿ ਸੋਭਾ ਭਲੇ ਅਚਾਰੇ ॥	ਮਲਾ ੫, ੭, ੨ : ੨	-	੧੨੬੮
ਕਹੁ ਨਾਨਕ ਮੈ ਅਤੁਲ ਸੁਖੁ ਪਾਇਆ ਜਨਮ ਮਰਣ ਭੈ ਲਾਥੇ ॥	ਸਾਰ ੫, ੪੩, ੨ : ੨	-	੧੨੧੩
ਕਹੁ ਨਾਨਕ ਮੈ ਇਹੀ ਭਰੋਸੈ ਗਹੀ ਆਨਿ ਸਰਨਾਈ ॥	ਮਾਰੂ ੯, ੧, ੨ : ੨	-	੧੦੦੮
ਕਹੁ ਨਾਨਕ ਮੈ ਸਹਜ ਘਰੁ ਪਾਇਆ ਹਰਿ ਭਗਤਿ ਭੰਡਾਰ ਖਜੀਨਾ ॥	ਸਾਰ ੫, ੩੩, ੨ : ੨	-	੧੨੧੧
ਕਹੁ ਨਾਨਕ ਮੈ ਸਰਬ ਸੁਖੁ ਪਾਇਆ ਇਹ ਸੂਖਿ ਬਿਹਾਨੀ ਰਾਤੇ ॥	ਸਾਰ ੫, ੨੬, ੨ : ੨	-	੧੨੦੯
ਕਹੁ ਨਾਨਕ ਮੈ ਸੋ ਗੁਰੁ ਪਾਇਆ ॥	ਗਉ ੫, ੧੧੦, ੪ : ੧	-	੧੮੮
ਕਹੁ ਨਾਨਕ ਮੈ ਸੋ ਪ੍ਰਭੁ ਪਾਇਆ ਕਰਣ ਕਾਰਣ ਸਮਰਥੋਹੰ ॥	ਸਾਰ ੫, ੩੭, ੨ : ੨	-	੧੨੧੧
ਕਹੁ ਨਾਨਕ ਮੈ ਪੂਰਾ ਪਾਇਆ ਕਰਿ ਕਿਰਪਾ ਅਪੁਨੇ ਪਹਿ ਆਇਆ ॥	ਸਾਰ ੫, ਛੰਤ ੧, ੪ : ੬	-	੧੨੩੭
ਕਹੁ ਨਾਨਕ ਮੈ ਵਰੁ ਘਰਿ ਪਾਇਆ ਮੇਰੇ ਲਾਥੇ ਜੀ ਸਗਲ ਵਿਸੂਰੇ ॥	ਵਡ ੫, ਛੰਤ ੧, ੪ : ੬	-	੫੭੭
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥	ਨਟ ੫, ੧, ੪ : ੨	-	੯੭੮
ਕਹੁ ਨਾਨਕ ਮੋਰੀ ਪੂਰਨ ਆਸਾ ॥	ਆਸਾ ੫, ੯੫, ੪ : ੩	-	੩੯੪
ਕਹੁ ਨਾਨਕ ਯਹ ਸੋਚ ਰਹੀ ਮਨਿ ਹਰਿ ਜਸੁ ਕਬਹੂ ਨ ਗਾਈ ॥	ਮਾਰੂ ੯, ੨, ੨ : ੨	-	੧੦੦੮
ਕਹੁ ਨਾਨਕ ਰਸਿ ਮੰਗਲ ਗਾਏ ਸਬਦੁ ਅਨਾਹਦੁ ਬਾਜਿਓ ॥	ਸਾਰ ੫, ੫, ੪ : ੨	-	੧੨੦੪
ਕਹੁ ਨਾਨਕ ਰੰਗਿ ਚਲੂਲ ਭਏ ਹੈ ਹਰਿ ਰੰਗੁ ਨ ਲਹੈ ਮਜੀਠਾ ॥	ਸਾਰ ੫, ੪੨, ੨ : ੨	-	੧੨੧੨
ਕਹੁ ਨਾਨਕ ਰਵਹਿ ਰੰਗਿ ਰਾਤੇ ਪ੍ਰੇਮ ਮਹਾ ਰਸਿ ਭੀਨੇ ॥	ਸੂਹੀ ੫, ਛੰਤ ੮, ੨ : ੬	-	੭੮੨
ਕਹੁ ਨਾਨਕ ਲਾਭੁ ਲਾਹਾ ਲੈ ਚਾਲਹੁ ਸੁਖ ਸੇਤੀ ਘਰਿ ਜਾਵਹੁ ॥	ਸਾਰ ੫, ੭੩, ੨ : ੨	-	੧੨੧੮
ਕਹੁ ਨਾਨਕ ਲੋਗ ਅਲੋਗੀ ਰੀ ਸਖੀ ॥	ਆਸਾ ੫, ੧੫੭, ੨ : ੬	-	੪੦੯
ਕਹੁ ਨਾਨਕ ਵਹੁ ਮੁਕਤਿ ਨਰੁ ਇਹ ਮਨ ਸਾਚੀ ਮਾਨੁ ॥	ਸਲੋ ੯, ੧੯ : ੨	-	੧੪੨੭
ਕਹੁ ਨਾਨਕ ਵਡਭਾਗੀ ਪਾਈਐ ॥	ਗਉ ੫, ੮੧, ੪ : ੪	-	੧੭੯
ਕਹੁ ਨਾਨਕ ਵਡਭਾਗੀ ਪਾਈਐ ॥	ਪ੍ਰਭਾ ੫, ੬, ੪ : ੪	-	੧੩੩੯
ਕਹੁ ਨਾਨਕ ਵਰੁ ਮਿਲਿਆ ਸੁਖਦਾਤਾ ਛੋਡਿ ਨ ਜਾਈ ਦੂਰੇ ॥	ਮਲਾ ੫, ੩, ੪ : ੨	-	੧੨੬੭
ਕਹੁ ਪੰਡਿਤ ਸੂਚਾ ਕਵਨੁ ਠਾਉ ॥	ਬਸੰ ਕਬ, ੭, ੧*: ੧	-	੧੧੯੫
ਕਹੁ ਬੇਣੀ ਗੁਰਮੁਖਿ ਧਿਆਵੈ ॥	ਪ੍ਰਭਾ ਬੇਣੀ, ੧, ੫ : ੩	-	੧੩੫੧
ਕਹੁ ਬੇਨੰਤੀ ਅਪੁਨੇ ਸਤਿਗੁਰ ਪਾਹਿ ॥	ਗਉ ੫, ੯੦, ੧*: ੧	-	੧੮੨
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥	ਸੋਰ ਭੀਖ, ੨, ੨ : ੨	-	੬੫੯
ਕਹੁ ਮਾਨੁਖ ਤੇ ਕਿਆ ਹੋਇ ਆਵੈ ॥	ਗਉ ੫, ਸੁਖ ੧੧, ੩ : ੧	-	੨੭੭
ਕਹੁ ਮੀਤਾ ਹਉ ਕੈ ਪਹਿ ਜਾਈ ॥	ਆਸਾ ੫, ੪, ੩ : ੪	-	੩੭੧
ਕਹੁ ਰਵਿਦਾਸ ਅਬ ਤ੍ਰਿਸਨਾ ਚੂਕੀ ॥	ਗੋਂਡ ਰਵਿ, ੧, ੪ : ੩	-	੮੭੫
ਕਹੁ ਰਵਿਦਾਸ ਸਭੈ ਨਹੀ ਸਮਝਸਿ ਭੂਲਿ ਪਰੇ ਜੈਸੇ ਬਉਰੇ ॥	ਰਾਮ ਰਵਿ, ੧, ੩ : ੧	-	੯੭੪
ਕਹੁ ਰਵਿਦਾਸ ਪਰਉ ਤੇਰੀ ਸਾਭਾ ॥	ਗਉ ਰਵਿ, ੧, ੩ : ੧	-	੩੪੫
ਕਹੁ ਰਵਿਦਾਸ ਪਾਪੀ ਨਰਕਿ ਸਿਧਾਰਿਆ ॥	ਗੋਂਡ ਰਵਿ, ੨, ੪ : ੪	-	੮੭੫
ਕਹੁ ਰਵਿਦਾਸ ਭਇਓ ਜਬ ਲੇਖੋ ॥	ਮਲਾ ਰਵਿ, ੩, ੩ : ੧	-	੧੨੯੩
ਕਹੁ ਰੇ ਪੰਡਿਤ ਅੰਬਰੁ ਕਾ ਸਿਉ ਲਾਗਾ ॥	ਗਉ ਕਬ, ੨੯, ੧*: ੧	-	੩੨੯
ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥	ਗਉ ਕਬ, ੭, ੧*: ੧	-	੩੨੪
ਕਹੁ ਰੇ ਪੰਡੀਆ ਕਉਨ ਪਵੀਤਾ ॥	ਗਉ ਕਬ, ਅਸ ੪੧, ੧*: ੧	-	੩੩੧

ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ ॥	ਰਾਮ ੩, ਅਨੰ, ੨੯ : ੬	੯੨੧
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥	ਰਾਮ ੩, ਅਨੰ, ੧੪ : ੬	੯੧੯
ਕਹੈ ਨਾਨਕੁ ਛਪੈ ਕਿਉ ਛਪਿਆ ਏਕੀ ਏਕੀ ਵੰਡਿ ਦੀਆ ॥	ਆਸਾ ੧, ੭, ੪ : ੨	੩੫੧
ਕਹੈ ਨਾਨਕੁ ਜਿਸ ਨੋ ਆਪਿ ਤੁਠਾ ਤਿਨਿ ਅੰਮ੍ਰਿਤੁ ਗੁਰ ਤੇ ਪਾਇਆ ॥	ਰਾਮ ੩, ਅਨੰ, ੧੩ : ੫	੯੧੮
ਕਹੈ ਨਾਨਕੁ ਜਿਸੁ ਕਰੇ ਕਿਰਪਾ ਸੋ ਹਰਿ ਭਗਤੀ ਚਿਤੁ ਲਾਵਏ ॥	ਆਸਾ ੩, ਛੰਤ ੭, ੧ : ੬	੪੪੦
ਕਹੈ ਨਾਨਕੁ ਜਿਸੁ ਦੇਹਿ ਪਿਆਰੇ ਸੋਈ ਜਨੁ ਪਾਵਏ ॥	ਰਾਮ ੩, ਅਨੰ, ੮ : ੫	੯੧੮
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥	ਰਾਮ ੩, ਅਨੰ, ੧੯ : ੫	੯੧੯
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥	ਰਾਮ ੩, ਅਨੰ, ੨੦ : ੫	੯੧੯
ਕਹੈ ਨਾਨਕੁ ਜੀਵਾਲੇ ਜੀਆ ਜਹ ਭਾਵੈ ਤਹ ਰਾਖੁ ਤੁਹੀ ॥	ਆਸਾ ੧, ੧੯, ੫ : ੨	੩੫੫
ਕਹੈ ਨਾਨਕੁ ਤਹ ਸੁਖੁ ਹੋਆ ਤਿਤੁ ਘਰਿ ਅਨਹਦ ਵਾਜੇ ॥	ਰਾਮ ੩, ਅਨੰ, ੫ : ੫	੯੧੭
ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥	ਰਾਮ ੩, ਅਨੰ, ੧੨ : ੫	੯੧੮
ਕਹੈ ਨਾਨਕੁ ਪ੍ਰਭੁ ਆਪਿ ਮਿਲਿਆ ਕਰਣ ਕਾਰਣ ਜੋਗੋ ॥	ਰਾਮ ੩, ਅਨੰ, ੩੪ : ੬	੯੨੨
ਕਹੈ ਨਾਨਕੁ ਮਨ ਚੰਚਲ ਚਤੁਰਾਈ ਕਿਨੈ ਨ ਪਾਇਆ ॥	ਰਾਮ ੩, ਅਨੰ, ੧੦ : ੬	੯੧੮
ਕਹੈ ਨਾਨਕੁ ਮਨ ਪਿਆਰੇ ਤੂ ਸਦਾ ਸਚੁ ਸਮਾਲੇ ॥	ਰਾਮ ੩, ਅਨੰ, ੧੧ : ੬	੯੧੮
ਕਹੈ ਨਾਨਕੁ ਮੰਨ ਮੇਰੇ ਸਦਾ ਰਹੁ ਹਰਿ ਨਾਲੇ ॥	ਰਾਮ ੩, ਅਨੰ, ੨ : ੫	੯੧੭
ਕਹੈ ਨਾਨਕੁ ਮੁਕਤਿ ਹੋਵਹਿ ਜੋਗੀ ਸਾਚੇ ਰਹਹਿ ਸਮਾਇ ॥	ਰਾਮ ੩, ਅਸ ੧, ੧੨ : ੨	੯੦੯
ਕਹੈ ਨਾਨਕੁ ਰਾਮੁ ਭਜਿ ਲੈ ਜਾਤੁ ਅਉਸਰੁ ਬੀਤ ॥	ਸੋਰ ੯, ੧, ੨ : ੨	੬੩੧
ਕਹੈ ਨਾਨਕੁ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥	ਰਾਮ ੩, ਅਨੰ, ੬ : ੫	੯੧੭
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥	ਰਾਮ ੩, ਅਨੰ, ੨੨ : ੫	੯੨੦
ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥	ਬਿਲਾ ੪, ਅਸ ੫, ੭ : ੧	੮੩੬
ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥	ਸੂਹੀ ਫਰ, ੨, ੩ : ੧	੭੯੪
ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥	ਧਨਾ ਰਵਿ, ੨, ੨ : ੨	੬੯੪
ਕਹੈ ਰਵਿਦਾਸੁ ਨਾਮੁ ਤੇਰੋ ਆਰਤੀ ਸਤਿ ਨਾਮੁ ਹੈ ਹਰਿ ਭੋਗ ਤੁਹਾਰੇ ॥	ਧਨਾ ਰਵਿ, ੩, ੪ : ੨	੬੯੪
ਕਕਰੁ ਚੁਗਨਿ ਥਲਿ ਵਸਨਿ ਰਬ ਨ ਛੋਡਨਿ ਪਾਸੁ ॥	ਸਲੋ ਫਰ, ੧੦੧ : ੨	੧੩੮੩
ਕਕਾ ਕਾਰਨ ਕਰਤਾ ਸੋਊ ॥	ਗਉ ੫, ਬਾਅ, ੧੭ : ੨੫੩	੨੫੩
ਕਕਾ ਕਿਰਨਿ ਕਮਲ ਮਹਿ ਪਾਵਾ ॥	ਗਉ ਕਬ, ਬਾਅ, ੭ : ੧	੩੪੦
ਕਕੈ ਕਾਮਿ ਕ੍ਰੋਧਿ ਭਰਮਿਓਹੁ ਮੂੜੇ ਮਮਤਾ ਲਾਗੇ ਤੁਧੁ ਹਰਿ ਵਿਸਰਿਆ ॥	ਆਸਾ ੩, ਪਟੀ, ੮ : ੧	੪੩੫
ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥	ਆਸਾ ੧, ਪਟੀ, ੫ : ੧	੪੩੨
ਕੰਗਨ ਬਸਤ੍ਰ ਗਹਨੇ ਬਨੇ ਸੁਹਾਵੇ ॥	ਸੂਹੀ ੫, ੪, ੨ : ੩	੭੩੭
ਕਢਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥	ਸਵ ੪, ਨਲ੍ਯ, ੬ : ੧	੧੩੯੯
ਕੰਚਨ ਸਿਉ ਪਾਈਐ ਨਹੀ ਤੋਲਿ ॥	ਗਉ ਕਬ, ੧੯, ੧ : ੧	੩੨੭
ਕੰਚਨ ਕਾਇਆ ਸੁਇਨੇ ਕੀ ਢਾਲਾ ॥	ਵਡ ੧, ਛੰਤ ੨, ੭ : ੩	੫੬੭
ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਉ ॥	ਮਾਝ ੧, ਵਾਰ ੧੮ ਸ, ੨, ੧ : ੭	੧੪੬
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥	ਆਸਾ ੪, ਛੰਤ ੧੬, ੧ : ੨	੪੪੯
ਕੰਚਨ ਕਾਇਆ ਗੁਰਮੁਖਿ ਬੂਝੈ ਜਿਸੁ ਅੰਤਰਿ ਨਾਮੁ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੪ : ੩	੧੦੪੮
ਕੰਚਨ ਕਾਇਆ ਜੋਤਿ ਅਨੂਪੁ ॥	ਆਸਾ ੧, ਅਸ ੫, ੪ : ੧	੪੧੪
ਕੰਚਨ ਕਾਇਆ ਜੋਤੀ ਜੋਤਿ ਸਮਾਈ ॥	ਬਿਲਾ ੩, ਅਸ ੧, ੬ : ੩	੮੩੩
ਕੰਚਨ ਕਾਇਆ ਨਿਰਮਲ ਹੰਸੁ ॥	ਮਲਾ ੧, ੭, ੪ : ੧	੧੨੫੬
ਕੰਚਨ ਕਾਇਆ ਨਿਰਮਲੀ ਜੋ ਸਚਿ ਨਾਮਿ ਸਚਿ ਲਾਗੀ ॥	ਵਡ ੪, ਵਾਰ ੧੨ ਸ, ੩, ੨ : ੧	੫੯੦
ਕੰਚਨ ਕੇ ਕੋਟ ਦਤੁ ਕਰੀ ਬਹੁ ਹੈਵਰ ਗੈਵਰ ਦਾਨੁ ॥	ਸਿਰੀ ੧, ਅਸ ੧੪, ੪ : ੧	੬੨
ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥	ਬਿਲਾ ੪, ਅਸ ੧, ੩ : ੧	੮੩੩
ਕੰਚਨ ਦੇਹੀ ਸਬਦੁ ਭਤਾਰੋ ॥	ਮਾਰੂ ੩, ਸੋਲਾ ੧੪, ੧੪ : ੧	੧੦੫੮
ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥	ਗਉ ੪, ੫੦, ੧ : ੧	੧੬੭
ਕੰਚਨ ਵੰਨੇ ਪਾਸੇ ਕਲਵਤਿ ਚੀਰਿਆ ॥	ਆਸਾ ਫਰ, ੨, ੪ : ੨	੪੮੮
ਕੰਚਨਾ ਬਹੁ ਦਤ ਕਰਾ ॥	ਸਾਰ ੫, ੧੩੧, ੧*: ੧	੧੨੨੯

ਕੰਚਨੁ ਤਨੁ ਹੋਇ ਪਰਸਿ ਪਾਰਸ ਕਉ ਜੋਤਿ ਸਰੂਪੀ ਧ੍ਯਾਨੁ ਧਰੰ ॥	ਸਵ ੪, ਗਯੰ, ੪ : ੪	-	੧੪੦੨
ਕਚ ਪਕਾਈ ਓਥੈ ਪਾਇ ॥	ਜਪੁ ੧, ੩੪ : ੧੦	-	੭
ਕਚਾ ਰੰਗੁ ਕਸੁੰਭ ਕਾ ਥੋੜੜਿਆ ਦਿਨ ਚਾਰਿ ਜੀਉ ॥	ਸੂਹੀ ੧, ਅਸ ੨, ੧ : ੧	-	੭੫੧
ਕਚੀ ਕੰਧ ਕਚਾ ਵਿਚਿ ਰਾਜੁ ॥	ਸਿਰੀ ੧, ੩੨, ੩ : ੧	-	੨੫
ਕਚੀ ਮਤਿ ਫੀਕਾ ਮੁਖਿ ਬੋਲੈ ਦੁਰਮਤਿ ਨਾਮੁ ਨ ਪਾਈ ਹੇ ॥	ਮਾਰੂ ੩, ਸੋਲਾ ੪, ੫ : ੩	-	੧੦੪੭
ਕਛੁ ਸੰਗਿ ਨ ਚਾਲੈ ਸਮਝ ਲੇਹ ॥	ਬਸੰ ੯, ੪, ੨ : ੨	-	੧੧੮੭
ਕਛੁ ਬਿਗਰਿਓ ਨਾਹਿਨ ਅਜਹੁ ਜਾਗ ॥	ਬਸੰ ੯, ੫, ੧*: ੨	-	੧੧੮੭
ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥	ਆਸਾ ਕਬ, ੬, ੪ : ੨	-	੪੭੭
ਕਛੂ ਸਿਆਨਪ ਉਕਤਿ ਨ ਮੋਰੀ ॥	ਸੂਹੀ ੫, ਅਸ ੧, ੭ : ੧	-	੭੫੯
ਕਛੂ ਨ ਹੋਈ ਹੈ ਪੂਰਨ ਅਰਥਾ ॥	ਬਸੰ ੫, ੮, ੨ : ੨	-	੧੧੮੨
ਕਛੂ ਨ ਜਾਨੋ ਕਛੂ ਦਿਖਾਏ ॥	ਕਾਨ ੫, ੪੬, ੧*: ੨	-	੧੩੦੭
ਕਛੂ ਨ ਥੋਰਾ ਹਰਿ ਭਗਤਨ ਕਉ ॥	ਆਸਾ ੫, ੭੯, ੧*: ੧	-	੩੯੦
ਕਛੇਲੀ ਪਟਮੰਜਰੀ ਟੋਡੀ ਕਹੀ ਅਲਾਪਿ ॥	ਰਾਗ, ੧ : ੩੫	-	੧੪੩੦
ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥	ਸਲੋ ਫਰ, ੧੪ : ੨	-	੧੩੭੮
ਕੰਧੀ ਉਤੈ ਰੁਖੜਾ ਕਿਚਰਕੁ ਬੰਨੈ ਧੀਰੁ ॥	ਸਲੋ ਫਰ, ੯੬ : ੧	-	੧੩੮੨
ਕੰਟਕੁ ਕਾਲੁ ਏਕੁ ਹੈ ਹੋਰੁ ਕੰਟਕੁ ਨ ਸੂਝੈ ॥	ਮਾਰੂ ੩, ਵਾਰ, ੧੧ : ੧	-	੧੦੯੦
ਕਟਿ ਕੁਟਿ ਕਰਿ ਖੁੰਬਿ ਚੜਾਇਆ ॥	ਰਾਮ ੩, ਵਾਰ ੧੯ ਸ, ੧, ੧ : ੨	-	੯੫੫
ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥	ਸੂਹੀ ੫, ਛੰਤ ੬, ੨ : ੩	-	੭੮੧
ਕਟੀਐ ਤੇਰਾ ਅਹੰ ਰੋਗੁ ॥	ਗਉ ੫, ੧੪੬*, ੧ : ੧	-	੨੧੧
ਕਟੀਅਹਿ ਤੈ ਨਿਤ ਜਾਲੀਅਹਿ ਓਨਾ ਸਬਦੁ ਨ ਨਾਉ ॥	ਸਿਰੀ ੩, ਅਸ ੨੦, ੪ : ੩	-	੬੬
ਕਟੀ ਨ ਕਟੈ ਤੂਟਿ ਨਹ ਜਾਈ ॥	ਗਉ ਕਬ, ੩੦, ੨ : ੧	-	੩੨੯
ਕਟੇ ਪਾਪ ਅਸੰਖ ਨਾਵੈ ਇਕ ਕਣੀ ॥	ਮਲਾ ੧, ਵਾਰ, ੧੧ : ੮	-	੧੨੮੩
ਕੰਠ ਗਹਨ ਤਬ ਕਰਨ ਪੁਕਾਰਾ ॥	ਸੂਹੀ ਕਬ, ੧, ੩ : ੧	-	੭੯੨
ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ ॥	ਗਉ ੯, ੪, ੧ : ੧	-	੨੧੯
ਕੰਠ ਰਮਣੀਯ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ॥	ਸਸ ੫, ੩੨ : ੧	-	੧੩੫੬
ਕੰਠਿ ਲਗਾਇ ਅਪੁਨੇ ਜਨ ਰਾਖੇ ਅਪੁਨੀ ਪ੍ਰੀਤਿ ਪਿਆਰਾ ॥	ਸੋਰ ੫, ੫, ੩ : ੨	-	੬੦੯
ਕੰਠਿ ਲਗਾਇ ਲੀਏ ਜਨ ਅਪੁਨੇ ਰਾਮ ਨਾਮ ਉਰਿ ਧਾਰਿਆ ॥	ਸੂਹੀ ੫, ਛੰਤ ੮, ੩ : ੪	-	੭੮੨
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥	ਆਸਾ ੫, ਛੰਤ ੧੧, ੪ : ੨	-	੪੬੦
ਕੰਠਿ ਲਾਇ ਅਪੁਨੋ ਦਾਸੁ ਰਾਖਿਓ ਤਾਤੀ ਵਾਉ ਨ ਲਾਇਓ ॥	ਮਲਾ ੫, ੧੮, ੧ : ੨	-	੧੨੭੦
ਕੰਠਿ ਲਾਇ ਅਵਗੁਣ ਸਭਿ ਮੇਟੇ ਦਇਆਲ ਪੁਰਖ ਬਖਸੰਦ ॥	ਧਨਾ ੫, ੪੫, ੧*: ੨	-	੬੮੧
ਕੰਠਿ ਲਾਇ ਕੈ ਰਖਿਓਨੁ ਲਗੈ ਨ ਤਤੀ ਵਾਉ ਜੀਉ ॥	ਸਿਰੀ ੧, ਅਸ ੨੮, ੧੮ : ੩	-	੭੨
ਕੰਠਿ ਲਾਇ ਜਨ ਰਖਿਆ ਨਾਨਕ ਬਲਿ ਜਾਸੁ ॥	ਗਉ ੫, ਵਾਰ, ੧੫ : ੫	-	੩੨੧
ਕੰਠਿ ਲਾਇ ਦਾਸ ਰਖਿਅਨੁ ਨਾਨਕ ਹਰਿ ਸਤੇ ॥	ਗੂਜ ੫, ਵਾਰ, ੨੦ : ੫	-	੫੨੪
ਕੰਠਿ ਲਾਇ ਪ੍ਰਭ ਰਾਖੈ ॥	ਸੋਰ ੫, ੮੮, ੧ : ੩	-	੬੩੦
ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥	ਬਿਲਾ ੫, ੧੧੩, ੧ : ੨	-	੮੨੬
ਕੰਠਿ ਲਾਇ ਰਾਖੈ ਅਪਨੇ ਕਉ ਤਿਸ ਨੋ ਲਗੈ ਨ ਤਾਤੀ ਬਾਲ ॥	ਬਿਲਾ ੫, ੧੦੨, ੧ : ੨	-	੮੨੪
ਕੰਠੇ ਬੈਠੀ ਗੁਰ ਸਬਦਿ ਪਛਾਨੈ ॥	ਮਲਾ ੧, ਅਸ ੫, ੧ : ੨	-	੧੨੭੫
ਕੰਠੇ ਮਾਲਾ ਜਿਹਵਾ ਰਾਮੁ ॥	ਆਸਾ ਕਬ, ੧੩, ੩ : ੧	-	੪੭੯
ਕੰਡਾ ਪਾਇ ਨ ਗਡਈ ਮੂਲੇ ਜਿਸੁ ਸਤਿਗੁਰੁ ਰਾਖਣਹਾਰਾ ਹੇ ॥	ਮਾਰੂ ੧, ਸੋਲਾ ੯, ੧੧ : ੩	-	੧੦੨੯
ਕਢਿ ਕਸੀਦਾ ਪਹਿਰਹਿ ਚੋਲੀ ਤਾਂ ਤੁਮ੍ ਜਾਣਹੁ ਨਾਰੀ ॥	ਬਸੰ ੧, ੧੦, ੨ : ੧	-	੧੧੭੧
ਕਢਿ ਕਾਗਲੁ ਦਸੇ ਰਾਹੁ ॥	ਆਸਾ ੧, ਵਾਰ ੧੫ ਸ, ੧, ੪ : ੮	-	੪੭੧
ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥	ਮਾਲੀ ੫, ੭, ੨ : ੨	-	੯੮੮
ਕਣ ਬਿਨਾ ਜੈਸੇ ਥੋਥਰ ਤੁਖਾ ॥	ਗਉ ੫, ੧੩੪, ੧ : ੧	-	੧੯੨
ਕਣੁ ਨਾਹੀ ਤੁਹ ਗਾਹਣ ਲਾਗੇ ਧਾਇ ਧਾਇ ਦੁਖ ਪਾਂਹੀ ॥	ਸਾਰ ੫, ੧੬, ੨ : ੨	-	੧੨੦੭
ਕਤਹਿ ਗਇਓ ਉਹੁ ਕਤ ਤੇ ਆਇਓ ॥	ਸੂਹੀ ੫, ੧, ੧*: ੨	-	੭੩੬
ਕਤਹੂ ਨ ਜਾਏ ਘਰਹਿ ਬਸਾਏ ॥	ਕਾਨ ੫, ੪੬, ੧ : ੨	-	੧੩੦੭
ਕਤਹੂੰ ਨ ਧਾਵਉ ਸਰਣਿ ਪਾਵਉ ਕਰੁਣਾ ਮੈ ਪ੍ਰਭ ਕਰਿ ਮਇਆ ॥	ਆਸਾ ੫, ਛੰਤ ੮, ੧ : ੪	-	੪੫੭

ਕਤ ਕਉ ਡਹਕਾਵਹੁ ਲੋਗਾ ਮੋਹਨ ਦੀਨ ਕਿਰਪਾਈ ॥	ਮਾਰੂ ੫, ੨੦, ੧ : ੧	-	੧੦੦੫
ਕਤਕਿ ਕਿਰਤੁ ਪਇਆ ਜੋ ਪ੍ਰਭ ਭਾਇਆ ॥	ਤੁਖਾ ੧, ਬਾਰਾ, ੧੨ : ੧	-	੧੧੦੯
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥	ਗਉ ੧, ੧੭, ੧ : ੧	-	੧੫੬
ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤਿ ॥	ਸਸ ੫, ੧ : ੩	-	੧੩੫੩
ਕਤੰਚ ਭ੍ਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ੍ਯਤੇ ॥	ਸਸ ੫, ੧ : ੨	-	੧੩੫੩
ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਿਤਾ ਬਿਨੋਦ ਸੁਤਹ ॥	ਸਸ ੫, ੧ : ੧	-	੧੩੫੩
ਕਤ ਜਾਈਐ ਰੇ ਘਰ ਲਾਗੋ ਰੰਗੁ ॥	ਬਸੰ ਰਾਮਾ, ੧, ੧*: ੧	-	੧੧੯੫
ਕਤ ਝਖਿ ਝਖਿ ਅਉਰਨ ਸਮਝਾਵਾ ॥	ਗਉ ਕਬ, ਬਾਅ, ੧੫ : ੩	-	੩੪੧
ਕਤ ਨਹੀ ਠਉਰ ਮੂਲੁ ਕਤ ਲਾਵਉ ॥	ਗਉ ਕਬ, ੨੧, ੧ : ੧	-	੩੨੭
ਕੰਤ ਪਕਰਿ ਹਮ ਕੀਨੀ ਰਾਨੀ ॥	ਆਸਾ ੫, ੯੫, ੩ : ੪	-	੩੯੪
ਕਤ ਪਾਈਐ ਪੂਰਨ ਪਰਮੇਸਰ ॥	ਸੂਹੀ ੫, ਅਸ ੧, ੧*: ੨	-	੭੫੯
ਕੰਤਾ ਤੂ ਸਉ ਸੇਜੜੀ ਮੈਡਾ ਹਭੋ ਦੁਖੁ ਉਲਾਹਿ ॥	ਮਾਰੂ ੫, ਵਾਰ ੨ ਸ, ੫, ੨ : ੨	-	੧੦੯੪
ਕੰਤਾ ਨਾਲਿ ਮਹੇਲੀਆ ਸੇਤੀ ਅਗਿ ਜਲਾਹਿ ॥	ਸੂਹੀ ੩, ਵਾਰ ੬ ਸ, ੩, ੩ : ੧	-	੭੮੭
ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ ॥	ਮਾਝ ੫, ਬਾਰਾ, ੯ : ੯	-	੧੩੫
ਕਤਿਕ ਕੂੰਜਾਂ ਚੇਤਿ ਡਉ ਸਾਵਣਿ ਬਿਜੁਲੀਆਂ ॥	ਆਸਾ ਫਰ, ੨, ੬ : ੧	-	੪੮੮
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ ॥	ਮਾਝ ੫, ਬਾਰਾ, ੯ : ੧	-	੧੩੫
ਕੰਤਿ ਵਿਸਾਰੀ ਅਵਗਣਿ ਮੁਤੀ ॥	ਮਾਝ ੩, ਅਸ ੩, ੪ : ੨	-	੧੧੦
ਕੰਤੁ ਮਿਲਿਓ ਮੇਰੋ ਸਭੁ ਦੁਖੁ ਜੋਹਿਓ ॥	ਆਸਾ ੫, ੭, ੨ : ੨	-	੩੭੨
ਕੰਤੁ ਲੀਆ ਸੋਹਾਗਣੀ ਮੈ ਤੇ ਵਧਵੀ ਏਹ ॥	ਤਿਲੰ ੧, ਅਸ ੧, ੪ : ੧	-	੭੨੫
ਕਥਉ ਨ ਕਥਨੀ ਹੁਕਮੁ ਪਛਾਨਾ ॥	ਗਉ ੧, ਅਸ ੧, ੮ : ੩	-	੨੨੧
ਕਥਤ ਸੁਨਤ ਮੁਨਿ ਜਨਾ ਮਿਲਿ ਸੰਤ ਮੰਡਲੀ ॥	ਕਲਿ ੫, ੫, ੧*: ੨	-	੧੩੨੨
ਕਥਤਾ ਬਕਤਾ ਸੁਨਤਾ ਸੋਈ ॥	ਗਉ ੧, ੪, ੧*: ੧	-	੧੫੨
ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥	ਦੇਵ ੫, ੩੧, ੧ : ੧	-	੫੩੪
ਕਥਨ ਕਹਣ ਕਉ ਸੋਝੀ ਨਾਹੀ ਜੋ ਪੇਖੈ ਤਿਸੁ ਬਣਿ ਆਵੈ ॥	ਰਾਮ ੫, ੪, ੨ : ੨	-	੮੮੩
ਕਥਨ ਕਹਨ ਤੇ ਮੁਕਤਾ ਗੁਰਮੁਖਿ ਕੋਈ ਵਿਰਲਾ ॥	ਸਿਰੀ ੫, ੯੬, ੩ : ੨	-	੫੧
ਕਥਨਾ ਕਥੀ ਨ ਆਵੈ ਤੋਟਿ ॥	ਜਪੁ ੧, ੩ : ੯	-	੨
ਕਥਨੀ ਸਾ ਤੁਧੁ ਭਾਵਸੀ ਨਾਨਕ ਨਾਮ ਅਧਾਰ ॥	ਰਾਮ ੫, ਰੁਤੀ ੨, ੧ ਸ: ੨	-	੯੨੭
ਕਥਨੀ ਕਹਹਿ ਕਹਹਿ ਸੇ ਮੂਏ ॥	ਆਸਾ ੧, ੧੭, ੪ : ੧	-	੩੫੪
ਕਥਨੀ ਕਹਿ ਭਰਮੁ ਨ ਜਾਈ ॥	ਸੋਰ ਕਬ, ੪, ੩ : ੧	-	੬੫੫
ਕਥਨੀ ਕਥਉ ਨ ਆਵੈ ਓਰੁ ॥	ਗਉ ੧, ਅਸ ੪, ੮ : ੧	-	੨੨੨
ਕਥਨੀ ਕਥੀਐ ਬ੍ਰਹਮ ਗਿਆਨ ॥	ਗਉ ਕਬ, ਥਿਤੀ, ੧੫ : ੪	-	੩੪੪
ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥	ਗਉ ੩, ੩੦, ੨ : ੨	-	੧੬੦
ਕਥਨੀ ਝੂਠੀ ਜਗੁ ਭਵੈ ਰਹਣੀ ਸਬਦੁ ਸੁ ਸਾਰੁ ॥	ਸਿਰੀ ੧, ਅਸ ੫, ੬ : ੩	-	੫੬
ਕਥਨੀ ਬਦਨੀ ਕਹਨੁ ਕਹਾਵਨੁ ॥	ਆਸਾ ਕਬ, ੧੧, ੩ : ੧	-	੪੭੮
ਕਥਨੀ ਬਦਨੀ ਕਰਤਾ ਫਿਰੈ ਹੁਕਮੁ ਨ ਬੂਝੈ ਸਚੁ ॥	ਰਾਮ ੩, ਵਾਰ ੯ ਸ, ੩, ੧ : ੩	-	੯੫੦
ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲਿ ਨ ਬੁਝਈ ਅੰਧਾ ਕਚੁ ਨਿਕਚੁ ॥	ਗੂਜ ੩, ਵਾਰ ੨ ਸ, ੩, ੨ : ੩	-	੫੦੯
ਕਥਨੀ ਬਦਨੀ ਜੇ ਕਰੇ ਮਨਮੁਖਿ ਬੂਝ ਨ ਹੋਇ ॥	ਗੂਜ ੩, ੭, ੩ : ੧	-	੪੯੨
ਕਥਨੀ ਬਦਨੀ ਨ ਪਾਈਐ ਹਉਮੈ ਵਿਚਹੁ ਜਾਇ ॥	ਸਿਰੀ ੩, ੫੦, ੧ : ੨	-	੩੨
ਕਥਨੀ ਬਦਨੀ ਨਾਨਕ ਜਲਿ ਜਾਇ ॥	ਪ੍ਰਭਾ ੧, ੫, ੪ : ੨	-	੧੩੨੮
ਕਥਨੀ ਬਦਨੀ ਪੜਿ ਪੜਿ ਭਾਰੁ ॥	ਆਸਾ ੧, ਅਸ ੩, ੧ : ੩	-	੪੧੨
ਕਥਨੀ ਬਦਨੀ ਰਹੈ ਨਿਭਰਾਂਤਿ ॥	ਮਲਾ ੧, ੬, ੩ : ੧	-	੧੨੫੬
ਕਥਨੁ ਨ ਜਾਇ ਅਕਥੁ ਸੁਆਮੀ ਸਦਕੈ ਜਾਇ ਨਾਨਕੁ ਵਾਰਿਆ ॥	ਸਿਰੀ ੫, ਛੰਤ ੩, ੫ : ੬	-	੮੧
ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥	ਸਿਰੀ ੧, ਅਸ ੯, ੮ : ੧	-	੫੯
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥	ਮਾਰੂ ੫, ਵਾਰ ੨੧ ਸ, ੫, ੨ : ੧	-	੧੧੦੧
ਕਥਾ ਸੁਣਤ ਮਲੁ ਸਗਲੀ ਖੋਵੈ ॥	ਮਾਝ ੫, ੩੩, ੨ : ੨	-	੧੦੪
ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥	ਸਾਰ ੪, ਵਾਰ ੧੯ ਸ, ੨, ੧ : ੧	-	੧੨੪੩
ਕਥਾ ਕੀਰਤਨੁ ਆਨੰਦ ਮੰਗਲ ਧੁਨਿ ਪੂਰਿ ਰਹੀ ਦਿਨਸੁ ਅਰੁ ਰਾਤਿ ॥	ਬਿਲਾ ੫, ੮੪, ੧*: ੨	-	੮੨੦

ਕਪੜ ਭੋਗ ਡਰਾਵਣੇ ਜਿਚਰੁ ਪਿਰੀ ਨ ਡੇਖੁ ॥	ਮਾਰੂ ੫, ਵਾਰ ੧ ਸ, ੫, ੨ : ੨	-	੧੦੯੪
ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥	ਮਾਰੂ ੫, ਵਾਰ ੧੧ ਸ, ੫, ੨ : ੧	-	੧੦੯੮
ਕਪੜਿ ਭੋਗਿ ਲਪਟਾਇਆ ਸੁਇਨਾ ਰੁਪਾ ਖਾਕੁ ॥	ਸਿਰੀ ੫, ੭੧, ੨ : ੧	-	੪੨
ਕਪੜੁ ਭੋਜਨੁ ਸਚੁ ਰਹਦਾ ਲਿਵੈ ਧਾਰ ॥	ਰਾਮ ੫, ਵਾਰ, ੧੧ : ੭	-	੯੬੨
ਕਪੜੁ ਰੂਪੁ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ॥	ਆਸਾ ੧, ਵਾਰ, ੧੪ : ੧	-	੪੭੦
ਕਬਹਿ ਨ ਘਾਲੈ ਸੀਧਾ ਪਾਉ ॥	ਭੈਰ ੫, ੫੩, ੩ : ੨	-	੧੧੫੧
ਕਬਹੀ ਚਲਿ ਨ ਆਇਆ ਪੰਜੇ ਵਖਤ ਮਸੀਤਿ ॥	ਸਲੋ ਫਰ, ੭੦ : ੨	-	੧੩੮੧
ਕਬ ਹੀ ਨ ਘਾਟਸਿ ਪੂਰਾ ਤੋਲੋ ॥	ਮਾਰੂ ੧, ਸੋਲਾ ੧੬, ੮ : ੨	-	੧੦੩੬
ਕਬ ਹੀ ਰਾਜਾ ਕਬ ਮੰਗਨਹਾਰੁ ॥	ਬਸੰ ੫, ਅਸ ੨, ੪ : ੧	-	੧੧੯੨
ਕਬਹੁ ਨ ਸੂਚਾ ਕਾਲਾ ਕਾਉ ॥	ਬਿਲਾ ੧, ਥਿਤੀ, ੭ : ੨	-	੮੩੯
ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥	ਬਿਲਾ ੫, ੧੦੯, ੧*: ੨	-	੮੨੬
ਕਬਹੁ ਨ ਤੂਟਸਿ ਰਹਿਆ ਸਮਾਇ ॥	ਭੈਰ ਨਾਮ, ੭, ੩ : ੩	-	੧੧੬੪
ਕਬਹੂ ਭੇਖਾਰੀ ਨੀਚ ਕਾ ਸਾਜਾ ॥	ਗਉ ੫, ਸੁਖ ੧੧, ੬ : ੬	-	੨੭੭
ਕਬਹੂ ਊਚ ਨੀਚ ਮਹਿ ਬਸੈ ॥	ਗਉ ੫, ਸੁਖ ੧੧, ੫ : ੫	-	੨੭੭
ਕਬਹੂ ਊਭ ਅਕਾਸ ਪਇਆਲ ॥	ਗਉ ੫, ਸੁਖ ੧੧, ੫ : ੮	-	੨੭੭
ਕਬਹੂ ਅਪਕੀਰਤਿ ਮਹਿ ਆਵੈ ॥	ਗਉ ੫, ਸੁਖ ੧੧, ੬ : ੭	-	੨੭੭
ਕਬਹੂੰ ਸਰਬ ਕੀ ਹੋਤ ਰਵਾਲ ॥	ਗਉ ੫, ਸੁਖ ੧੧, ੬ : ੪	-	੨੭੭
ਕਬਹੂੰ ਸਾਹਿਬੁ ਦੇਖਿਆ ਭੈਣ ॥	ਮਲਾ ੧, ੯, ੧ : ੩	-	੧੨੫੭
ਕਬਹੂ ਸਾਧਸੰਗਤਿ ਇਹੁ ਪਾਵੈ ॥	ਗਉ ੫, ਸੁਖ ੧੧, ੮ : ੧	-	੨੭੮
ਕਬਹੂ ਸਿਧ ਸਾਧਿਕ ਮੁਖਿ ਗਿਆਨ ॥	ਗਉ ੫, ਸੁਖ ੧੧, ੭ : ੪	-	੨੭੭
ਕਬਹੂ ਸੋਇ ਰਹੈ ਦਿਨੁ ਰਾਤਿ ॥	ਗਉ ੫, ਸੁਖ ੧੧, ੬ : ੨	-	੨੭੭
ਕਬਹੂ ਸੋਗ ਹਰਖ ਰੰਗਿ ਹਸੈ ॥	ਗਉ ੫, ਸੁਖ ੧੧, ੫ : ੬	-	੨੭੭
ਕਬਹੂ ਹਰਿ ਸਿਉ ਚੀਤੁ ਨ ਲਾਇਓ ॥	ਗੂਜ ੫, ੨੫, ੧*: ੧	-	੫੦੦
ਕਬਹੂ ਹੋਇ ਪੰਡਿਤੁ ਕਰੇ ਬਖ੍ਯਾਨੁ ॥	ਗਉ ੫, ਸੁਖ ੧੧, ੭ : ੧	-	੨੭੭
ਕਬਹੂ ਹੋਇ ਬਹੈ ਬਡ ਰਾਜਾ ॥	ਗਉ ੫, ਸੁਖ ੧੧, ੬ : ੫	-	੨੭੭
ਕਬਹੂ ਕੀਟ ਹਸਤਿ ਪਤੰਗ ਹੋਇ ਜੀਆ ॥	ਗਉ ੫, ਸੁਖ ੧੧, ੭ : ੫	-	੨੭੭
ਕਬਹੂ ਕੂਰਨੁ ਚਨੇ ਬਿਨਾਵੈ ॥	ਭੈਰ ਨਾਮ, ੫, ੧ : ੩	-	੧੧੬੪
ਕਬਹੂ ਖਾਟ ਸੁਪੇਦੀ ਸੁਵਾਵੈ ॥	ਭੈਰ ਨਾਮ, ੫, ੩ : ੧	-	੧੧੬੪
ਕਬਹੂ ਖੀਰਿ ਖਾਡ ਘੀਉ ਨ ਭਾਵੈ ॥	ਭੈਰ ਨਾਮ, ੫, ੧ : ੧	-	੧੧੬੪
ਕਬਹੂ ਘਰ ਘਰ ਟੂਕ ਮਗਾਵੈ ॥	ਭੈਰ ਨਾਮ, ੫, ੧ : ੨	-	੧੧੬੪
ਕਬਹੂ ਜੀਅੜਾ ਊਭਿ ਚੜਤੁ ਹੈ ਕਬਹੂ ਜਾਇ ਪਇਆਲੇ ॥	ਰਾਮ ੧, ੧, ੨ : ੧	-	੮੭੬
ਕਬਹੂ ਤਟ ਤੀਰਥ ਇਸਨਾਨ ॥	ਗਉ ੫, ਸੁਖ ੧੧, ੭ : ੩	-	੨੭੭
ਕਬਹੂ ਤੁਰੇ ਤੁਰੰਗ ਨਚਾਵੈ ॥	ਭੈਰ ਨਾਮ, ੫, ੨ : ੧	-	੧੧੬੪
ਕਬਹੂ ਨ ਸਮਝੈ ਅਗਿਆਨੁ ਗਵਾਰਾ ॥	ਸੂਹੀ ੫, ੮, ੨*: ੧	-	੭੩੮
ਕਬਹੂ ਨ ਹੋਵੈ ਭੰਗੁ ਨਾਨਕ ਹਰਿ ਗੁਣ ਗਾਈਐ ॥	ਸਲੋ ੪, ੧੧ : ੨	-	੧੪੨੨
ਕਬਹੂੰ ਨ ਪਾਰਿ ਉਤਾਰਿ ਚਰਾਇਹੁ ਕੈਸੇ ਖਸਮ ਹਮਾਰੇ ॥	ਆਸਾ ਕਬ, ੨੬, ੨ : ੨	-	੪੮੨
ਕਬਹੂ ਨ ਬਿਆਪੈ ਹਉਮੈ ਰੋਗੁ ॥	ਰਾਮ ੫, ੩੩, ੧ : ੪	-	੮੯੩
ਕਬਹੂ ਨ ਬਿਸਰਹੁ ਮਨ ਮੇਰੇ ਤੇ ਆਠ ਪਹਰ ਗੁਨ ਗਾਇਣ ॥	ਨਟ ੫, ੭, ੧*: ੨	-	੯੭੯
ਕਬਹੂ ਨ ਬਿਸਰੈ ਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨੁ ਮੰਗਾ ॥	ਬਿਲਾ ੫, ੧੦੧, ੨ : ੧	-	੮੨੪
ਕਬਹੂ ਨ ਵਿਸਰੈ ਨਾਨਕ ਨਾਮੁ ॥	ਗਉ ੫, ੭੮, ੫ : ੪	-	੧੭੮
ਕਬਹੂ ਨਿੰਦ ਚਿੰਦ ਬਿਉਹਾਰ ॥	ਗਉ ੫, ਸੁਖ ੧੧, ੫ : ੭	-	੨੭੭
ਕਬਹੂ ਨਿਰਤਿ ਕਰੈ ਬਹੁ ਭਾਤਿ ॥	ਗਉ ੫, ਸੁਖ ੧੧, ੬ : ੧	-	੨੭੭
ਕਬਹੂ ਪਾਇ ਪਨਹੀਓ ਨ ਪਾਵੈ ॥	ਭੈਰ ਨਾਮ, ੫, ੨ : ੨	-	੧੧੬੪
ਕਬਹੂ ਬੇਤਾ ਬ੍ਰਹਮ ਬੀਚਾਰ ॥	ਗਉ ੫, ਸੁਖ ੧੧, ੫ : ੯	-	੨੭੭
ਕਬਹੂ ਭਲਾ ਭਲਾ ਕਹਾਵੈ ॥	ਗਉ ੫, ਸੁਖ ੧੧, ੬ : ੮	-	੨੭੭
ਕਬਹੂ ਭੂਮਿ ਪੈਆਰੁ ਨ ਪਾਵੈ ॥	ਭੈਰ ਨਾਮ, ੫, ੩ : ੨	-	੧੧੬੪
ਕਬਹੂ ਮਹਾ ਕ੍ਰੋਧ ਬਿਕਰਾਲ ॥	ਗਉ ੫, ਸੁਖ ੧੧, ੬ : ੩	-	੨੭੭

ਕਬਹੂ ਮੈਲੁ ਭਰੇ ਅਭਿਮਾਨੀ ਕਬ ਸਾਧੂ ਸੰਗਿ ਧੋਈਐ ॥	ਦੇਵ ੫, ੨, ੧ : ੨	-	੫੨੮
ਕਬਹੂ ਮੋਨਿਧਾਰੀ ਲਾਵੈ ਧਿਆਨੁ ॥	ਗਉ ੫, ਸੁਖ ੧੧, ੭ : ੨	-	੨੭੭
ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ ॥	ਗਉ ਕਬ, ੧੩, ੨ : ੨	-	੩੨੬
ਕਬ ਕੋਊ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨਿ ਉਠਾਵੈ ॥	ਆਸਾ ੪, ੬੨, ੨ : ੧	-	੩੬੮
ਕਬ ਕੋਊ ਲੋਗਨ ਕਉ ਪਤੀਆਵੈ ਲੋਕਿ ਪਤੀਣੈ ਨਾ ਪਤਿ ਹੋਇ ॥	ਆਸਾ ੪, ੬੨, ੪ : ੧	-	੩੬੮
ਕਬ ਕੋ ਨਾਚੈ ਪਾਵ ਪਸਾਰੈ ਕਬ ਕੋ ਹਾਥ ਪਸਾਰੈ ॥	ਆਸਾ ੪, ੬੨, ੩ : ੧	-	੩੬੮
ਕਬ ਕੋ ਭਾਲੈ ਘੁੰਘਰੂ ਤਾਲਾ ਕਬ ਕੋ ਬਜਾਵੈ ਰਬਾਬੁ ॥	ਆਸਾ ੪, ੬੨, ੧ : ੧	-	੩੬੮
ਕਬ ਘਰਿ ਆਵੈ ਰੀ ॥	ਬਿਲਾ ੫, ੧੨੮, ੧*: ੩	-	੮੩੦
ਕਬ ਘਰਿ ਆਵੈ ਰੀ ॥	ਬਿਲਾ ੫, ੧੨੮, ੧ : ੩	-	੮੩੦
ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥	ਮਾਝ ੧, ਵਾਰ ੨੧ ਸ, ੧, ੨ : ੨	-	੧੪੮
ਕਬ ਦੇਖਉ ਪ੍ਰਭੁ ਆਪਨਾ ਆਤਮ ਕੈ ਰੰਗਿ ॥	ਬਿਲਾ ੫, ੬੧, ੧*: ੧	-	੮੧੬
ਕਬ ਰੈਨਿ ਬਿਹਾਵੈ ਚਕਵੀ ਸੁਖੁ ਪਾਵੈ ਸੂਰਜ ਕਿਰਣਿ ਪ੍ਰਗਾਸਿਆ ॥	ਕੇਦਾ ੫, ਛੰਤ ੧, ੨ : ੪	-	੧੧੨੨
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥	ਸਵ ੧, ਕਲ੍ਯ, ੨ : ੪	-	੧੩੮੯
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥	ਸਵ ੧, ਕਲ੍ਯ, ੩ : ੪	-	੧੩੮੯
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥	ਸਵ ੧, ਕਲ੍ਯ, ੪ : ੪	-	੧੩੮੯
ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ ॥	ਸਵ ੧, ਕਲ੍ਯ, ੫ : ੪	-	੧੩੯੦
ਕਬਿ ਕਲ ਸੁਜਸੁ ਨਾਨਕ ਗੁਰ ਘਟਿ ਘਟਿ ਸਹਜਿ ਸਮਾਇਓ ॥	ਸਵ ੧, ਕਲ੍ਯ, ੧੦ : ੬	-	੧੩੯੦
ਕਬਿ ਕਲ ਸੁਜਸੁ ਨਾਨਕ ਗੁਰ ਨਿਤ ਨਵਤਨੁ ਜਗਿ ਛਾਇਓ ॥	ਸਵ ੧, ਕਲ੍ਯ, ੮ : ੬	-	੧੩੯੦
ਕਬਿ ਜਨ ਜੋਗੀ ਜਟਾਧਾਰਿ ॥	ਬਸੰ ਕਬ, ੫, ੨ : ੩	-	੧੧੯੪
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥	ਸੋਰ ਕਬ, ੧, ੨ : ੧	-	੬੫੪
ਕਬੀਰ ਊਜਲ ਪਹਿਰਹਿ ਕਾਪਰੇ ਪਾਨ ਸੁਪਾਰੀ ਖਾਹਿ ॥	ਸਲੋ ਕਬ, ੩੪ : ੧	-	੧੩੬੬
ਕਬੀਰ ਅੰਬਰ ਘਨਹਰੁ ਛਾਇਆ ਬਰਖਿ ਭਰੇ ਸਰ ਤਾਲ ॥	ਸਲੋ ਕਬ, ੧੨੪ : ੧	-	੧੩੭੧
ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥	ਸਲੋ ਕਬ, ੧੮੬ : ੧	-	੧੩੭੪
ਕਬੀਰ ਅਵਰਹ ਕਉ ਉਪਦੇਸਤੇ ਮੁਖ ਮੈ ਪਰਿ ਹੈ ਰੇਤੁ ॥	ਸਲੋ ਕਬ, ੯੮ : ੧	-	੧੩੬੯
ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥	ਸਲੋ ਕਬ, ੮ : ੧	-	੧੩੬੪
ਕਬੀਰ ਆਸਾ ਕਰੀਐ ਰਾਮ ਕੀ ਅਵਰੈ ਆਸ ਨਿਰਾਸ ॥	ਸਲੋ ਕਬ, ੯੫ : ੧	-	੧੩੬੯
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥	ਸਲੋ ਕਬ, ੨੨੭ : ੧	-	੧੩੭੬
ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥	ਸਲੋ ਕਬ, ੫ : ੧	-	੧੩੬੪
ਕਬੀਰ ਐਸਾ ਸਤਿਗੁਰੁ ਜੇ ਮਿਲੈ ਤੁਠਾ ਕਰੇ ਪਸਾਉ ॥	ਸਲੋ ਕਬ, ੫੯ : ੧	-	੧੩੬੭
ਕਬੀਰ ਐਸਾ ਕੋਈ ਨ ਜਨਮਿਓ ਅਪਨੈ ਘਰਿ ਲਾਵੈ ਆਗਿ ॥	ਸਲੋ ਕਬ, ੪੨ : ੧	-	੧੩੬੬
ਕਬੀਰ ਐਸਾ ਕੋ ਨਹੀ ਇਹੁ ਤਨੁ ਦੇਵੈ ਫੂਕਿ ॥	ਸਲੋ ਕਬ, ੮੪ : ੧	-	੧੩੬੮
ਕਬੀਰ ਐਸਾ ਕੋ ਨਹੀ ਮੰਦਰੁ ਦੇਇ ਜਰਾਇ ॥	ਸਲੋ ਕਬ, ੮੩ : ੧	-	੧੩੬੮
ਕਬੀਰ ਐਸਾ ਜੰਤੁ ਇਕੁ ਦੇਖਿਆ ਜੈਸੀ ਧੋਈ ਲਾਖ ॥	ਸਲੋ ਕਬ, ੧੩੯ : ੧	-	੧੩੭੧
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥	ਸਲੋ ਕਬ, ੨੨੯ : ੧	-	੧੩੭੬
ਕਬੀਰ ਐਸੀ ਹੋਇ ਪਰੀ ਮਨ ਕੋ ਭਾਵਤੁ ਕੀਨੁ ॥	ਸਲੋ ਕਬ, ੭੧ : ੧	-	੧੩੬੮
ਕਬੀਰ ਇਹ ਚੇਤਾਵਨੀ ਮਤ ਸਹਸਾ ਰਹਿ ਜਾਇ ॥	ਸਲੋ ਕਬ, ੪੪ : ੧	-	੧੩੬੬
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥	ਸਲੋ ਕਬ, ੨੭ : ੧	-	੧੩੬੫
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥	ਸਲੋ ਕਬ, ੨੮ : ੧	-	੧੩੬੫
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥	ਸਲੋ ਕਬ, ੨੩੨ : ੧	-	੧੩੭੭
ਕਬੀਰ ਏਕ ਮਰੰਤੇ ਦੁਇ ਮੂਏ ਦੋਇ ਮਰੰਤਹ ਚਾਰਿ ॥	ਸਲੋ ਕਬ, ੯੧ : ੧	-	੧੩੬੯
ਕਬੀਰ ਸੰਸਾ ਦੂਰਿ ਕਰੁ ਕਾਗਦ ਦੇਹ ਬਿਹਾਇ ॥	ਸਲੋ ਕਬ, ੧੭੩ : ੧	-	੧੩੭੩
ਕਬੀਰ ਸੰਗਤਿ ਸਾਧ ਕੀ ਦਿਨ ਦਿਨ ਦੂਨਾ ਹੇਤੁ ॥	ਸਲੋ ਕਬ, ੧੦੦ : ੧	-	੧੩੬੯
ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ ॥	ਸਲੋ ਕਬ, ੯੩ : ੧	-	੧੩੬੯
ਕਬੀਰ ਸੰਤ ਕੀ ਗੈਲ ਨ ਛੋਡੀਐ ਮਾਰਗਿ ਲਾਗਾ ਜਾਉ ॥	ਸਲੋ ਕਬ, ੧੩੦ : ੧	-	੧੩੭੧
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥	ਸਲੋ ਕਬ, ੧੫ : ੧	-	੧੩੬੫
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥	ਸਲੋ ਕਬ, ੧੬ : ੧	-	੧੩੬੫
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥	ਸਲੋ ਕਬ, ੧੯੪ : ੧	-	੧੩੭੪

ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥	ਤਿਲੰ ਕਬ, ੧, ੪ : ੨	੭੨੭
ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥	ਸਲੋ ਕਬ, ੨੨੪ : ੧	੧੩੭੬
ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥	ਸਲੋ ਕਬ, ੨੨੨ : ੧	੧੩੭੬
ਕਬੀਰ ਕਾ ਸੁਆਮੀ ਰਹਿਆ ਸਮਾਇ ॥	ਭੈਰ ਕਬ, ੧੧, ੪ : ੪	੧੧੬੦
ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥	ਸਲੋ ਕਬ, ੧੩੭ : ੧	੧੩੭੧
ਕਬੀਰ ਕਾਮ ਪਰੇ ਹਰਿ ਸਿਮਰੀਐ ਐਸਾ ਸਿਮਰਹੁ ਨਿਤ ॥	ਸਲੋ ਕਬ, ੧੬੩ : ੧	੧੩੭੩
ਕਬੀਰ ਕਾ ਮਰਮੁ ਰਾਮ ਪਹਿਚਾਨਾਂ ॥	ਭੈਰ ਕਬ, ੬, ੪ : ੨	੧੧੫੮
ਕਬੀਰ ਕਾਰਨੁ ਸੋ ਭਇਓ ਜੋ ਕੀਨੋ ਕਰਤਾਰਿ ॥	ਸਲੋ ਕਬ, ੧੩੩ : ੧	੧੩੭੧
ਕਬੀਰ ਕਾਰਨੁ ਬਪੁਰਾ ਕਿਆ ਕਰੈ ਜਉ ਰਾਮੁ ਨ ਕਰੈ ਸਹਾਇ ॥	ਸਲੋ ਕਬ, ੮੭ : ੧	੧੩੬੯
ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥	ਸਲੋ ਕਬ, ੧੩੮ : ੧	੧੩੭੧
ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥	ਸਲੋ ਕਬ, ੨੧੫ : ੧	੧੩੭੬
ਕਬੀਰ ਕੂਕਰੁ ਭਉਕਨਾ ਕਰੰਗ ਪਿਛੈ ਉਠਿ ਧਾਇ ॥	ਸਲੋ ੫, ੨੦੯ : ੧	੧੩੭੫
ਕਬੀਰ ਕੂਕਰੁ ਰਾਮ ਕੋ ਮੁਤੀਆ ਮੇਰੋ ਨਾਉ ॥	ਸਲੋ ਕਬ, ੭੪ : ੧	੧੩੬੮
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥	ਸਲੋ ਕਬ, ੨੨੩ : ੧	੧੩੭੬
ਕਬੀਰ ਕੋ ਸੁਆਮੀ ਐਸੋ ਠਾਕੁਰੁ ਜਾ ਕੈ ਮਾਈ ਨ ਬਾਪੋ ਰੇ ॥	ਗਉ ਕਬ, ਅਸ ੭੦, ੨ : ੨	੩੩੯
ਕਬੀਰ ਕੋ ਸੁਆਮੀ ਸਭ ਸਮਾਨ ॥	ਬਸੰ ਕਬ, ੧, ੩ : ੨	੧੧੯੩
ਕਬੀਰ ਕੋ ਸੁਆਮੀ ਗਰੀਬ ਨਿਵਾਜ ॥	ਗਉ ਕਬ, ਅਸ ੪੦, ੪ : ੪	੩੩੧
ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥	ਮਾਰੂ ਕਬ, ੯, ੨ : ੨	੧੧੦੫
ਕਬੀਰ ਕੋਠੀ ਕਾਠ ਕੀ ਦਹ ਦਿਸਿ ਲਾਗੀ ਆਗਿ ॥	ਸਲੋ ਕਬ, ੧੭੨ : ੧	੧੩੭੩
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥	ਸਲੋ ਕਬ, ੨੧੮ : ੧	੧੩੭੬
ਕਬੀਰ ਖਿੰਥਾ ਜਲਿ ਕੋਇਲਾ ਭਈ ਖਾਪਰੁ ਫੂਟ ਮਫੂਟ ॥	ਸਲੋ ਕਬ, ੪੮ : ੧	੧੩੬੬
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥	ਸਲੋ ਕਬ, ੧੮੮ : ੧	੧੩੭੪
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥	ਸਲੋ ਕਬ, ੧੪੮ : ੧	੧੩੭੨
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥	ਸਲੋ ਕਬ, ੧੪੨ : ੧	੧੩੭੨
ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥	ਸਲੋ ਕਬ, ੧੫੨ : ੧	੧੩੭੨
ਕਬੀਰ ਗੰਗਾ ਤੀਰ ਜੁ ਘਰੁ ਕਰਹਿ ਪੀਵਹਿ ਨਿਰਮਲ ਨੀਰੁ ॥	ਸਲੋ ਕਬ, ੫੪ : ੧	੧੩੬੭
ਕਬੀਰ ਗਰਬੁ ਨ ਕੀਜੀਐ ਊਚਾ ਦੇਖਿ ਅਵਾਸੁ ॥	ਸਲੋ ਕਬ, ੩੮ : ੧	੧੩੬੬
ਕਬੀਰ ਗਰਬੁ ਨ ਕੀਜੀਐ ਚਾਮ ਲਪੇਟੇ ਹਾਡ ॥	ਸਲੋ ਕਬ, ੩੭ : ੧	੧੩੬੬
ਕਬੀਰ ਗਰਬੁ ਨ ਕੀਜੀਐ ਦੇਹੀ ਦੇਖਿ ਸੁਰੰਗ ॥	ਸਲੋ ਕਬ, ੪੦ : ੧	੧੩੬੬
ਕਬੀਰ ਗਰਬੁ ਨ ਕੀਜੀਐ ਰੰਕੁ ਨ ਹਸੀਐ ਕੋਇ ॥	ਸਲੋ ਕਬ, ੩੯ : ੧	੧੩੬੬
ਕਬੀਰ ਗਾਗਰਿ ਜਲ ਭਰੀ ਆਜੁ ਕਾਲ੍ਹਿ ਜੈਹੈ ਫੂਟਿ ॥	ਸਲੋ ਕਬ, ੭੩ : ੧	੧੩੬੮
ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥	ਸਲੋ ਕਬ, ੧੮੯ : ੧	੧੩੭੪
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥	ਸਲੋ ਕਬ, ੧੯੩ : ੧	੧੩੭੪
ਕਬੀਰ ਘਾਣੀ ਪੀੜਤੇ ਸਤਿਗੁਰ ਲੀਏ ਛਡਾਇ ॥	ਸਲੋ ਕਬ, ੨੦੭ : ੧	੧੩੭੫
ਕਬੀਰ ਚਕਈ ਜਉ ਨਿਸਿ ਬੀਛੁਰੈ ਆਇ ਮਿਲੈ ਪਰਭਾਤਿ ॥	ਸਲੋ ਕਬ, ੧੨੫ : ੧	੧੩੭੧
ਕਬੀਰ ਚਤੁਰਾਈ ਅਤਿ ਘਨੀ ਹਰਿ ਜਪਿ ਹਿਰਦੈ ਮਾਹਿ ॥	ਸਲੋ ਕਬ, ੧੦੯ : ੧	੧੩੭੦
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹਿਓ ਢਾਕ ਪਲਾਸ ॥	ਸਲੋ ਕਬ, ੧੧ : ੧	੧੩੬੫
ਕਬੀਰ ਚਰਨ ਕਮਲ ਕੀ ਮਉਜ ਕੋ ਕਹਿ ਕੈਸੇ ਉਨਮਾਨ ॥	ਸਲੋ ਕਬ, ੧੨੧ : ੧	੧੩੭੦
ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥	ਰਾਮ ੫, ਵਾਰ ੨੦ ਸ, ੫, ੨ : ੧	੯੬੫
ਕਬੀਰ ਚਾਵਲ ਕਾਰਨੇ ਤੁਖ ਕਉ ਮੁਹਲੀ ਲਾਇ ॥	ਸਲੋ ੫, ੨੧੧ : ੧	੧੩੭੫
ਕਬੀਰ ਚੁਗੈ ਚਿਤਾਰੈ ਭੀ ਚੁਗੈ ਚੁਗਿ ਚੁਗਿ ਚਿਤਾਰੇ ॥	ਸਲੋ ਕਬ, ੧੨੩ : ੧	੧੩੭੧
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥	ਸਲੋ ਕਬ, ੧੮੩ : ੧	੧੩੭੪
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥	ਸਲੋ ਕਬ, ੨੪੩ : ੧	੧੩੭੭
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥	ਸਲੋ ਕਬ, ੨੩੯ : ੧	੧੩੭੭
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥	ਸਲੋ ਕਬ, ੨੪੦ : ੧	੧੩੭੭
ਕਬੀਰ ਜਗ ਮਹਿ ਚੇਤਿਓ ਜਾਨਿ ਕੈ ਜਗ ਮਹਿ ਰਹਿਓ ਸਮਾਇ ॥	ਸਲੋ ਕਬ, ੯੪ : ੧	੧੩੬੯
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥	ਸਲੋ ਕਬ, ੨੬ : ੧	੧੩੬੫

ਕਬੀਰ ਜਗੁ ਬਾਧਿਓ ਜਿਹ ਜੇਵਰੀ ਤਿਹ ਮਤ ਬੰਧਹੁ ਕਬੀਰ ॥	ਸਲੋ ਕਬ, ੧੧੭ : ੧	-	੧੩੭੦
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥	ਸਲੋ ਕਬ, ੧੪ : ੧	-	੧੩੬੫
ਕਬੀਰ ਜਪਨੀ ਕਾਠ ਕੀ ਕਿਆ ਦਿਖਲਾਵਹਿ ਲੋਇ ॥	ਸਲੋ ਕਬ, ੭੫ : ੧	-	੧੩੬੮
ਕਬੀਰ ਜਮ ਕਾ ਠੇਂਗਾ ਬੁਰਾ ਹੈ ਓਹੁ ਨਹੀ ਸਹਿਆ ਜਾਇ ॥	ਸਲੋ ਕਬ, ੭੮ : ੧	-	੧੩੬੮
ਕਬੀਰ ਜਾ ਕਉ ਖੋਜਤੇ ਪਾਇਓ ਸੋਈ ਠਉਰੁ ॥	ਸਲੋ ਕਬ, ੮੭ : ੧	-	੧੩੬੯
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥	ਸਲੋ ਕਬ, ੧੮੫ : ੨	-	੧੩੭੪
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥	ਸਲੋ ਕਬ, ੧੯੨ : ੧	-	੧੩੭੪
ਕਬੀਰ ਜਾਤਿ ਜੁਲਾਹਾ ਕਿਆ ਕਰੈ ਹਿਰਦੈ ਬਸੇ ਗੁਪਾਲ ॥	ਸਲੋ ਕਬ, ੮੨ : ੧	-	੧੩੬੮
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥	ਸਲੋ ਕਬ, ੬ : ੧	-	੧੩੬੪
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ ॥	ਸਲੋ ਕਬ, ੨੨ : ੧	-	੧੩੬੫
ਕਬੀਰ ਜਿਹ ਦਰਿ ਆਵਤ ਜਾਤਿਅਹੁ ਹਟਕੈ ਨਾਹੀ ਕੋਇ ॥	ਸਲੋ ਕਬ, ੬੬ : ੧	-	੧੩੬੭
ਕਬੀਰ ਜਿਹ ਮਾਰਗਿ ਪੰਡਿਤ ਗਏ ਪਾਛੈ ਪਰੀ ਬਹੀਰ ॥	ਸਲੋ ਕਬ, ੧੬੫ : ੧	-	੧੩੭੩
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥	ਸਲੋ ਕਬ, ੧੮੧ : ੧	-	੧੩੭੪
ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ ॥	ਸਲੋ ਕਬ, ੧੯੯ : ੧	-	੧੩੭੫
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ ॥	ਸਲੋ ਕਬ, ੧੦੫ : ੧	-	੧੩੭੦
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥	ਸਲੋ ਕਬ, ੧੫੩ : ੧	-	੧੩੭੨
ਕਬੀਰ ਜੋ ਹਮ ਜੰਤੁ ਬਜਾਵਤੇ ਟੂਟਿ ਗਈਂ ਸਭ ਤਾਰ ॥	ਸਲੋ ਕਬ, ੧੦੩ : ੧	-	੧੩੬੯
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥	ਸਲੋ ਕਬ, ੨੧੯ : ੧	-	੧੩੭੬
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥	ਸਲੋ ਕਬ, ੧੮੭ : ੧	-	੧੩੭੪
ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥	ਸਲੋ ਕਬ, ੨੦੦ : ੧	-	੧੩੭੫
ਕਬੀਰ ਝੰਖੁ ਨ ਝੰਖੀਐ ਤੁਮਰੋ ਕਹਿਓ ਨ ਹੋਇ ॥	ਸਲੋ ਕਬ, ੩੨ : ੧	-	੧੩੬੬
ਕਬੀਰ ਟਾਲੈ ਟੋਲੈ ਦਿਨੁ ਗਇਆ ਬਿਆਜੁ ਬਢੰਤਉ ਜਾਇ ॥	ਸਲੋ ਕਬ, ੨੦੮ : ੧	-	੧੩੭੫
ਕਬੀਰ ਠਾਕੁਰੁ ਪੂਜਹਿ ਮੋਲਿ ਲੇ ਮਨਹਠਿ ਤੀਰਥ ਜਾਹਿ ॥	ਸਲੋ ਕਬ, ੧੩੫ : ੧	-	੧੩੭੧
ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥	ਸਲੋ ਕਬ, ੩ : ੧	-	੧੩੬੪
ਕਬੀਰ ਡੂਬਾ ਥਾ ਪੈ ਉਬਰਿਓ ਗੁਨ ਕੀ ਲਹਰਿ ਝਬਕਿ ॥	ਸਲੋ ਕਬ, ੬੭ : ੧	-	੧੩੬੭
ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥	ਸਲੋ ਕਬ, ੨੨੮ : ੧	-	੧੩੭੬
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥	ਸਲੋ ਕਬ, ੨੪ : ੧	-	੧੩੬੫
ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ ॥	ਸਲੋ ਕਬ, ੨੦੪ : ੧	-	੧੩੭੫
ਕਬੀਰ ਥੂਨੀ ਪਾਈ ਥਿਤਿ ਭਈ ਸਤਿਗੁਰ ਬੰਧੀ ਧੀਰ ॥	ਸਲੋ ਕਬ, ੧੬੧ : ੧	-	੧੩੭੩
ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥	ਸਲੋ ਕਬ, ੪੯ : ੧	-	੧੩੬੭
ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਬਾਨੀ ॥	ਪ੍ਰਭਾ ਕਬ, ੫, ੩ : ੨	-	੧੩੫੦
ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥	ਸਲੋ ਕਬ, ੨੩੦ : ੧	-	੧੩੭੬
ਕਬੀਰ ਦਾਵੈ ਦਾਝਨੁ ਹੋਤੁ ਹੈ ਨਿਰਦਾਵੈ ਰਹੈ ਨਿਸੰਕ ॥	ਸਲੋ ਕਬ, ੧੬੯ : ੧	-	੧੩੭੩
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥	ਸਲੋ ਕਬ, ੧੩ : ੧	-	੧੩੬੫
ਕਬੀਰ ਦੁਨੀਆ ਕੇ ਦੋਖੇ ਮੂਆ ਚਾਲਤ ਕੁਲ ਕੀ ਕਾਨਿ ॥	ਸਲੋ ਕਬ, ੧੬੬ : ੧	-	੧੩੭੩
ਕਬੀਰ ਦੇਖਿ ਕੈ ਕਿਹ ਕਹਉ ਕਹੇ ਨ ਕੋ ਪਤੀਆਇ ॥	ਸਲੋ ਕਬ, ੧੨੨ : ੧	-	੧੩੭੦
ਕਬੀਰ ਦੇਖਿ ਦੇਖਿ ਜਗੁ ਢੂੰਢਿਆ ਕਹੂੰ ਨ ਪਾਇਆ ਠਉਰੁ ॥	ਸਲੋ ਕਬ, ੯੨ : ੧	-	੧੩੬੯
ਕਬੀਰ ਧਰਤੀ ਅਰੁ ਆਕਾਸ ਮਹਿ ਦੁਇ ਤੂੰ ਬਰੀ ਅਬਧ ॥	ਸਲੋ ਕਬ, ੨੦੨ : ੧	-	੧੩੭੫
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥	ਰਾਮ ੫, ਵਾਰ ੨੦ ਸ, ੫, ੧ : ੧	-	੯੬੫
ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹਿ ॥	ਸਲੋ ੫, ੨੧੦ : ੧	-	੧੩੭੫
ਕਬੀਰ ਨਉਬਤਿ ਆਪਨੀ ਦਿਨ ਦਸ ਲੇਹੁ ਬਜਾਇ ॥	ਸਲੋ ਕਬ, ੮੦ : ੧	-	੧੩੬੮
ਕਬੀਰ ਨਾ ਹਮ ਕੀਆ ਨ ਕਰਹਿਗੇ ਨਾ ਕਰਿ ਸਕੈ ਸਰੀਰੁ ॥	ਸਲੋ ਕਬ, ੬੨ : ੧	-	੧੩੬੭
ਕਬੀਰ ਨਾ ਮੋੁਹਿ ਛਾਨਿ ਨ ਛਾਪਰੀ ਨਾ ਮੋੁਹਿ ਘਰੁ ਨਹੀ ਗਾਉ ॥	ਸਲੋ ਕਬ, ੬੦ : ੧	-	੧੩੬੭
ਕਬੀਰ ਨਿਗੁਸਾਂਏਂ ਬਹਿ ਗਏ ਥਾਂਘੀ ਨਾਹੀ ਕੋਇ ॥	ਸਲੋ ਕਬ, ੫੧ : ੧	-	੧੩੬੭
ਕਬੀਰ ਨਿਰਗੁਣ ਨਾਮ ਨ ਰੋਸੁ ॥	ਗਉ ਕਬ, ੯, ੪ : ੧	-	੩੨੫
ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥	ਸਲੋ ਕਬ, ੧੯੫ : ੧	-	੧੩੭੪
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ ॥	ਸਲੋ ਕਬ, ੧੯੬ : ੧	-	੧੩੭੫

ਕਬੀਰ ਨੈਨ ਨਿਹਾਰਉ ਤੁਝ ਕਉ ਸ੍ਰਵਨ ਸੁਨਉ ਤੁਅ ਨਾਉ ॥	ਸਲੋ ਕਬ, ੧੧੯ : ੧	-	੧੩੭੦
ਕਬੀਰ ਨ੍ਰਿਪ ਨਾਰੀ ਕਿਉ ਨਿੰਦੀਐ ਕਿਉ ਹਰਿ ਚੇਰੀ ਕਉ ਮਾਨੁ ॥	ਸਲੋ ਕਬ, ੧੬੦ : ੧	-	੧੩੭੩
ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥	ਸਲੋ ਕਬ, ੪੭ : ੧	-	੧੩੬੬
ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੁ ਖਿਸੈ ਸਰੀਰੁ ॥	ਸਲੋ ਕਬ, ੧੭੧ : ੧	-	੧੩੭੩
ਕਬੀਰ ਪਾਹਨੁ ਪਰਮੇਸੁਰੁ ਕੀਆ ਪੂਜੈ ਸਭੁ ਸੰਸਾਰੁ ॥	ਸਲੋ ਕਬ, ੧੩੬ : ੧	-	੧੩੭੧
ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥	ਸਲੋ ਕਬ, ੧੫੧ : ੧	-	੧੩੭੨
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥	ਸਲੋ ਕਬ, ੧੪੯ : ੧	-	੧੩੭੨
ਕਬੀਰ ਪਾਪੀ ਭਗਤਿ ਨ ਭਾਵਈ ਹਰਿ ਪੂਜਾ ਨ ਸੁਹਾਇ ॥	ਸਲੋ ਕਬ, ੬੮ : ੧	-	੧੩੬੮
ਕਬੀਰ ਪਾਰਸ ਚੰਦਨੈ ਤਿਨ੍ ਹੈ ਏਕ ਸੁਗੰਧ ॥	ਸਲੋ ਕਬ, ੭੭ : ੧	-	੧੩੬੮
ਕਬੀਰ ਪਾਲਿ ਸਮੁਹਾ ਸਰਵਰੁ ਭਰਾ ਪੀ ਨ ਸਕੈ ਕੋਈ ਨੀਰੁ ॥	ਸਲੋ ਕਬ, ੧੭੦ : ੧	-	੧੩੭੩
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥	ਸਲੋ ਕਬ, ੨੫ : ੧	-	੧੩੬੫
ਕਬੀਰ ਫਲ ਲਾਗੇ ਫਲਨਿ ਪਾਕਨਿ ਲਾਗੇ ਆਂਬ ॥	ਸਲੋ ਕਬ, ੧੩੪ : ੧	-	੧੩੭੧
ਕਬੀਰ ਬਨ ਕੀ ਦਾਧੀ ਲਾਕਰੀ ਠਾਢੀ ਕਰੈ ਪੁਕਾਰ ॥	ਸਲੋ ਕਬ, ੯੦ : ੧	-	੧੩੬੯
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥	ਸਲੋ ਕਬ, ੧੨ : ੧	-	੧੩੬੫
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥	ਸਲੋ ਕਬ, ੨੩੭ : ੧	-	੧੩੭੭
ਕਬੀਰ ਬਿਕਾਰਹ ਚਿਤਵਤੇ ਝੂਠੇ ਕਰਤੇ ਆਸ ॥	ਸਲੋ ਕਬ, ੨੦੫ : ੧	-	੧੩੭੫
ਕਬੀਰ ਬਿਰਹੁ ਭੁਯੰਗਮੁ ਮਨਿ ਬਸੈ ਮੰਤੁ ਨ ਮਾਨੈ ਕੋਇ ॥	ਸਲੋ ਕਬ, ੭੬ : ੧	-	੧੩੬੮
ਕਬੀਰ ਬੇੜਾ ਜਰਜਰਾ ਫੂਟੇ ਛੇਂਕ ਹਜਾਰ ॥	ਸਲੋ ਕਬ, ੩੫ : ੧	-	੧੩੬੬
ਕਬੀਰ ਬੈਸਨਉ ਕੀ ਕੂਕਰਿ ਭਲੀ ਸਾਕਤ ਕੀ ਬੁਰੀ ਮਾਇ ॥	ਸਲੋ ਕਬ, ੫੨ : ੧	-	੧੩੬੭
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥	ਸਲੋ ਕਬ, ੧੪੫ : ੧	-	੧੩੭੨
ਕਬੀਰ ਬੈਦੁ ਕਹੈ ਹਉ ਹੀ ਭਲਾ ਦਾਰੂ ਮੇਰੈ ਵਸਿ ॥	ਸਲੋ ਕਬ, ੭੯ : ੧	-	੧੩੬੮
ਕਬੀਰ ਬੈਦੁ ਮੂਆ ਰੋਗੀ ਮੂਆ ਮੂਆ ਸਭੁ ਸੰਸਾਰੁ ॥	ਸਲੋ ਕਬ, ੬੯ : ੧	-	੧੩੬੮
ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈਂ ਸਭ ਭੂਲਿ ॥	ਸਲੋ ਕਬ, ੧੭੭ : ੧	-	੧੩੭੩
ਕਬੀਰ ਭਲੀ ਮਧੂਕਰੀ ਨਾਨਾ ਬਿਧਿ ਕੋ ਨਾਜੁ ॥	ਸਲੋ ਕਬ, ੧੬੮ : ੧	-	੧੩੭੩
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥	ਸਲੋ ਕਬ, ੨੩੩ : ੧	-	੧੩੭੭
ਕਬੀਰ ਭਾਰ ਪਰਾਈ ਸਿਰਿ ਚਰੈ ਚਲਿਓ ਚਾਹੈ ਬਾਟ ॥	ਸਲੋ ਕਬ, ੮੯ : ੧	-	੧੩੬੯
ਕਬੀਰ ਮਹਿਦੀ ਕਰਿ ਕੈ ਘਾਲਿਆ ਆਪੁ ਪੀਸਾਇ ਪੀਸਾਇ ॥	ਰਾਮ ੩, ਵਾਰ ੨ ਸ, ਕਬ ੧ : ੧	-	੯੪੭
ਕਬੀਰ ਮਹਿਦੀ ਕਰਿ ਘਾਲਿਆ ਆਪੁ ਪੀਸਾਇ ਪੀਸਾਇ ॥	ਸਲੋ ਕਬ, ੬੫ : ੧	-	੧੩੬੭
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ ॥	ਸਲੋ ਕਬ, ੧੭੫ : ੧	-	੧੩੭੩
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥	ਸਲੋ ਕਬ, ੨੧੬ : ੧	-	੧੩੭੬
ਕਬੀਰ ਮਨੁ ਨਿਰਮਲੁ ਭਇਆ ਜੈਸਾ ਗੰਗਾ ਨੀਰੁ ॥	ਸਲੋ ਕਬ, ੫੫ : ੧	-	੧੩੬੭
ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ ॥	ਸਲੋ ਕਬ, ੮੬ : ੧	-	੧੩੬੯
ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ ॥	ਸਲੋ ਕਬ, ੧੦੧ : ੧	-	੧੩੬੯
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥	ਸਲੋ ਕਬ, ੨੯ : ੧	-	੧੩੬੫
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥	ਸਲੋ ਕਬ, ੨੦ : ੧	-	੧੩੬੫
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥	ਸਲੋ ਕਬ, ੧੮ : ੧	-	੧੩੬੫
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥	ਸਲੋ ਕਬ, ੧੯ : ੧	-	੧੩੬੫
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥	ਸਲੋ ਕਬ, ੧੫੬ : ੧	-	੧੩੭੨
ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ ॥	ਸਲੋ ਕਬ, ੧੦੦ : ੧	-	੧੩੬੯
ਕਬੀਰ ਮਾਟੀ ਕੇ ਹਮ ਪੂਤਰੇ ਮਾਨਸੁ ਰਾਖਿਉ ਨਾਉ ॥	ਸਲੋ ਕਬ, ੬੪ : ੧	-	੧੩੬੭
ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ ॥	ਸਲੋ ਕਬ, ੩੦ : ੧	-	੧੩੬੬
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥	ਸਲੋ ਕਬ, ੮੮ : ੧	-	੧੩੬੯
ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥	ਸਲੋ ਕਬ, ੧੯੨ : ੧	-	੧੩੭੪
ਕਬੀਰ ਮੁਹਿ ਮਰਨੇ ਕਾ ਚਾਉ ਹੈ ਮਰਉ ਤ ਹਰਿ ਕੈ ਦੁਆਰ ॥	ਸਲੋ ਕਬ, ੬੧ : ੧	-	੧੩੬੭
ਕਬੀਰ ਮੁਕਤਿ ਦੁਆਰਾ ਸੰਕੁਰਾ ਰਾਈ ਦਸਏਂ ਭਾਇ ॥	ਸਲੋ ਕਬ, ੫੮ : ੧	-	੧੩੬੭
ਕਬੀਰ ਮੁਕਤਿ ਦੁਆਰਾ ਸੰਕੁੜਾ ਰਾਈ ਦਸਵੈ ਭਾਇ ॥	ਗੂਜ ੩, ਵਾਰ ੪ ਸ, ਕਬ, ੧ : ੧	-	੫੦੯
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥	ਸਲੋ ਕਬ, ੧੮੪ : ੧	-	੧੩੭੪

ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥	ਸਲੋ ਕਬ, ੧ : ੧	੧੩੬੪
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥	ਸਲੋ ਕਬ, ੨ : ੧	੧੩੬੪
ਕਬੀਰ ਮੇਰੀ ਬੁਧਿ ਕਉ ਜਮੁ ਨ ਕਰੈ ਤਿਸਕਾਰ ॥	ਸਲੋ ਕਬ, ੧੪੦ : ੧	੧੩੭੧
ਕਬੀਰ ਮੇਰਾ ਮੁਝ ਮਹਿ ਕਿਛੁ ਨਹੀ ਜੋ ਕਿਛੁ ਹੈ ਸੋ ਤੇਰਾ ॥	ਸਲੋ ਕਬ, ੨੦੩ : ੧	੧੩੭੫
ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ ॥	ਸਲੋ ਕਬ, ੪੫ : ੧	੧੩੬੬
ਕਬੀਰ ਰਸ ਕੋ ਗਾਂਡੋ ਚੂਸੀਐ ਗੁਨ ਕਉ ਮਰੀਐ ਰੋਇ ॥	ਸਲੋ ਕਬ, ੭੨ : ੧	੧੩੬੮
ਕਬੀਰ ਰਮਈਆ ਕੰਠਿ ਮਿਲੁ ਚੂਕਹਿ ਸਰਬ ਜੰਜਾਲ ॥	ਸਲੋ ਕਬ, ੮੨ : ੨	੧੩੬੮
ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥	ਸਲੋ ਕਬ, ੧੦ : ੧	੧੩੬੪
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥	ਸਲੋ ਕਬ, ੧੯੦ : ੧	੧੩੭੪
ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥	ਸਲੋ ਕਬ, ੨੨੬ : ੧	੧੩੭੬
ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥	ਸਲੋ ਕਬ, ੨੨੫ : ੧	੧੩੭੬
ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥	ਸਲੋ ੫, ੨੨੧ : ੧	੧੩੭੬
ਕਬੀਰ ਰਾਮੁ ਨ ਛੋਡੀਐ ਤਨੁ ਧਨੁ ਜਾਇ ਤ ਜਾਉ ॥	ਸਲੋ ਕਬ, ੧੦੨ : ੧	੧੩੬੯
ਕਬੀਰ ਰਾਮੁ ਨ ਧਿਆਇਓ ਮੋਟੀ ਲਾਗੀ ਖੋਰਿ ॥	ਸਲੋ ਕਬ, ੭੦ : ੧	੧੩੬੮
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥	ਸਲੋ ਕਬ, ੧੯੧ : ੧	੧੩੭੪
ਕਬੀਰ ਰੈਨਾਇਰ ਬਿਛੋਰਿਆ ਰਹੁ ਰੇ ਸੰਖ ਮਝੂਰਿ ॥	ਸਲੋ ਕਬ, ੧੨੬ : ੧	੧੩੭੧
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥	ਸਲੋ ਕਬ, ੧੪੭ : ੧	੧੩੭੨
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥	ਸਲੋ ਕਬ, ੧੪੬ : ੧	੧੩੭੨
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥	ਸਲੋ ਕਬ, ੨੧੭ : ੧	੧੩੭੬
ਕਬੀਰ ਲੂਟਨਾ ਹੈ ਤ ਲੂਟਿ ਲੈ ਰਾਮ ਨਾਮ ਹੈ ਲੂਟਿ ॥	ਸਲੋ ਕਬ, ੪੧ : ੧	੧੩੬੬
ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ ॥	ਸਲੋ ਕਬ, ੨੦੧ : ੧	੧੩੭੫
ਕਬੀਰ ਲੋਗੁ ਕਿ ਨਿੰਦੈ ਬਪੁੜਾ ਜਿਹ ਮਨਿ ਨਾਹੀ ਗਿਆਨੁ ॥	ਸਲੋ ਕਬ, ੪੬ : ੧	੧੩੬੬
ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥	ਸਲੋ ਕਬ, ੧੫੪ : ੧	੧੩੭੨
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥	ਰਾਮ ੫, ਵਾਰ ੧੯ ਸ, ੫, ੨ : ੧	੯੬੫
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥	ਸਲੋ ੫, ੨੧੪ : ੧	੧੩੭੬
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥	ਸਲੋ ਕਬ, ੧੫੫ : ੧	੧੩੭੨
ਕਬੀਰਾ ਤੂਹੀ ਕਬੀਰੁ ਤੂ ਤੇਰੋ ਨਾਉ ਕਬੀਰੁ ॥	ਸਲੋ ਕਬ, ੩੧ : ੧	੧੩੬੬
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥	ਸਲੋ ਕਬ, ੧੭੮ : ੧	੧੩੭੪
ਕਬੀਰਾ ਮਰਤਾ ਮਰਤਾ ਜਗੁ ਮੂਆ ਮਰਿ ਭਿ ਨ ਜਾਨੈ ਕੋਇ ॥	ਬਿਹਾ ੪, ਵਾਰ ੧੭ ਸ, ਕਬ, ੧ : ੧	੫੫੫
ਕਬੀਰਾ ਰਾਮੁ ਨ ਚੇਤਿਓ ਜਰਾ ਪਹੂੰਚਿਓ ਆਇ ॥	ਸਲੋ ਕਬ, ੧੩੨ : ੧	੧੩੭੧
ਕਬੀਰਿ ਦੀਈ ਸੰਸਾਰ ਕਉ ਲੀਨੀ ਜਿਸੁ ਮਸਤਕਿ ਭਾਗੁ ॥	ਰਾਮ ਕਬ, ੪, ੫ : ੧	੯੭੦
ਕਬੀਰਿ ਧਿਆਇਓ ਏਕ ਰੰਗ ॥	ਬਸੰ ੫, ਅਸ ੧, ੮ : ੧	੧੧੯੨
ਕਬੀਰੁ ਕਸਤੂਰੀ ਭਇਆ ਭਵਰ ਭਏ ਸਭ ਦਾਸ ॥	ਸਲੋ ਕਬ, ੧੪੧ : ੧	੧੩੭੧
ਕਬੀਰੁ ਪੂੰਗਰਾ ਰਾਮ ਅਲਹ ਕਾ ਸਭ ਗੁਰ ਪੀਰ ਹਮਾਰੇ ॥	ਪ੍ਰਭਾ ਕਬ, ੨, ੫ : ੨	੧੩੪੯
ਕਬੀਰੈ ਸੋ ਧਨੁ ਪਾਇਆ ॥	ਸੋਰ ਕਬ, ੬, ੪ : ੩	੬੫੫
ਕਬੀਰੈ ਪਕਰੀ ਟੇਕ ਰਾਮ ਕੀ ਤੁਰਕ ਰਹੇ ਪਚਿਹਾਰੀ ॥	ਆਸਾ ਕਬ, ੮, ੪ : ੨	੪੭੭
ਕਮਰਬੰਦੁ ਸੰਤੋਖ ਕਾ ਧਨੁ ਜੋਬਨੁ ਤੇਰਾ ਨਾਮੁ ॥	ਸਿਰੀ ੧, ੭, ੨ : ੩	੧੬
ਕਮਰਿ ਕਟਾਰਾ ਬੰਕੁੜਾ ਬੰਕੇ ਕਾ ਅਸਵਾਰੁ ॥	ਰਾਮ ੩, ਵਾਰ ੧੯ ਸ, ੧, ੩ : ੧	੯੫੬
ਕਮਲ ਹੇਤਿ ਬਿਨਸਿਓ ਹੈ ਭਵਰਾ ਉਨਿ ਮਾਰਗੁ ਨਿਕਸਿ ਨ ਪਾਇਓ ॥	ਧਨਾ ੫, ੨, ੧ : ੨	੬੭੦
ਕਮਲਕੁਸਮ ਚੰਪਕ ਕੇ ਨਾਮਾ ॥	ਰਾਗ, ੧ : ੩੮	੧੪੩੦
ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥	ਚਉ ੫, ੧੦ : ੧	੧੩੬੪
ਕਮਲ ਪ੍ਰਗਾਸੁ ਭਇਆ ਗੁਰੁ ਪਾਇਆ ਹਰਿ ਜਪਿਓ ਭ੍ਰਮੁ ਭਉ ਭਾਗਾ ॥	ਮਾਲੀ ੪, ੪, ੧*: ੨	੯੮੫
ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥	ਮਾਰੂ ੧, ਸੋਲਾ ੩, ੬ : ੩	੧੦੨੨
ਕਮਲਾਕੰਤ ਕਰਹਿ ਕੰਤੂਹਲ ਅਨਦ ਬਿਨੋਦੀ ਨਿਹਸੰਗਾ ॥	ਮਾਰੂ ੫, ਸੋਲਾ ੧੧, ੬ : ੩	੧੦੮੨
ਕਮਲਾਪਤਿ ਕਵਲਾ ਨਹੀ ਜਾਨਾਂ ॥	ਧਨਾ ਕਬ, ੧, ੩ : ੨	੬੯੧
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥	ਆਸਾ ੫, ਛੰਤ ੧੪, ੧ : ੧	੪੬੧

ਕਰਣਹਾਰ ਮੇਰੇ ਪ੍ਰਭ ਏਕ ॥	ਰਾਮ ੫, ੩੭, ੨ : ੩	-	੮੯੪
ਕਰਣਹਾਰਿ ਖਿਨ ਭੀਤਰਿ ਕਰਿਆ ॥	ਮਾਝ ੫, ੩੦, ੪ : ੨	-	੧੦੩
ਕਰਣਹਾਰੁ ਸਦ ਵਸੈ ਹਦੂਰਾ ॥	ਗਉ ੫, ੧੧੪, ੪ : ੧	-	੧੮੮
ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥	ਬਿਲਾ ੫, ੪੮, ੩ : ੧	-	੮੧੩
ਕਰਣਹਾਰੁ ਨਾਨਕ ਮਨਿ ਬਸਿਆ ॥	ਗਉ ੫, ੧੧੯, ੪ : ੨	-	੧੮੯
ਕਰਣ ਕਰਾਵਣਹਾਰ ਪ੍ਰਭੁ ਦਾਤਾ ਪਾਰਬ੍ਰਹਮ ਪ੍ਰਭੁ ਸੁਆਮੀ ॥	ਸੋਰ ੫, ੨੪, ੧ : ੧	-	੬੧੫
ਕਰਣ ਕਰਾਵਨਹਾਰ ਸੁਆਮੀ ॥	ਗਉ ੫, ੭੬, ੩ : ੩	-	੧੭੮
ਕਰਣ ਕਰਾਵਨਹਾਰ ਸੁਆਮੀ ਆਪਨ ਹਾਥਿ ਸੰਜੋਗੀ ॥	ਸੋਰ ੫, ੬, ੧ : ੨	-	੬੧੦
ਕਰਣ ਕਰਾਵਨਹਾਰ ਦਇਆਲ ॥	ਗਉ ੫, ੮੪, ੨ : ੧	-	੧੮੪
ਕਰਣ ਕਰੀਮ ਨ ਜਾਤੋ ਕਰਤਾ ਤਿਲ ਪੀੜੇ ਜਿਉ ਘਾਣੀਆ ॥	ਮਾਰੂ ੫, ਅਸ ੮, ੩ : ੩	-	੧੦੨੦
ਕਰਣ ਕਾਰਣ ਏਕੁ ਓਹੀ ਜਿਨਿ ਕੀਆ ਆਕਾਰੁ ॥	ਸਿਰੀ ੫, ੯੪, ੧ : ੧	-	੫੧
ਕਰਣ ਕਾਰਣ ਸਭਸੈ ਸਿਰਿ ਤੋਹੀ ॥	ਆਸਾ ੧, ਅਸ ੪, ੧*: ੨	-	੪੧੩
ਕਰਣ ਕਾਰਣ ਸਭਨਾ ਕਾ ਏਕੋ ਅਵਰੁ ਨ ਦੂਜਾ ਕੋਈ ॥	ਧਨਾ ੩, ੯, ੧*: ੨	-	੬੬੬
ਕਰਣ ਕਾਰਣ ਸਮਰਥ ਅਪਾਰਾ ਅਵਰੁ ਨਾਹੀ ਰੇ ਕੋਈ ॥	ਆਸਾ ੫, ੪੦, ੧ : ੨	-	੩੮੦
ਕਰਣ ਕਾਰਣ ਸਮਰਥ ਅਪਾਰਾ ਤ੍ਰਿਬਿਧਿ ਮੇਟਿ ਸਮਾਈ ॥	ਤੁਖਾ ੧, ਛੰਤ ੩, ੩ : ੫	-	੧੧੧੧
ਕਰਣ ਕਾਰਣ ਸਮਰਥ ਆਪਾਹੇ ॥	ਮਾਰੂ ੫, ਸੋਲਾ ੧, ੨ : ੨	-	੧੦੭੧
ਕਰਣ ਕਾਰਣ ਸਮਰਥ ਸੁਆਮੀ ਹਰਿ ਏਕਸੁ ਤੇ ਮੇਰੀ ਗਾਤੇ ॥	ਸਾਰ ੫, ੨੬, ੧*: ੨	-	੧੨੦੯
ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ ॥	ਸੋਰ ੫, ੧੦, ੩ : ੨	-	੬੧੧
ਕਰਣ ਕਾਰਣ ਸਮਰਥ ਸੁਆਮੀ ਪੂਰਨ ਪੁਰਖੁ ਬਿਧਾਤਾ ॥	ਸੋਰ ੫, ੪੩, ੧*: ੨	-	੬੧੯
ਕਰਣ ਕਾਰਣ ਸਮਰਥ ਸੋ ਪ੍ਰਭੁ ਜੀਅ ਦਾਤਾ ਆਪਿ ॥	ਆਸਾ ੫, ੧੩੮, ੨ : ੧	-	੪੦੫
ਕਰਣ ਕਾਰਣ ਸਮਰਥ ਸ੍ਰੀਧਰ ਆਪਿ ਕਾਰਜੁ ਸਾਰਏ ॥	ਆਸਾ ੧, ਛੰਤ ੧, ੩ : ੫	-	੪੩੬
ਕਰਣ ਕਾਰਣ ਸਮਰਥਹ ਦਾਨੁ ਦੇਤ ਪ੍ਰਭੁ ਪੂਰਨਹ ॥	ਸਸ ੫, ੪੩ : ੨	-	੧੩੫੭
ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥	ਬਿਲਾ ੫, ੪੯, ੪ : ੨	-	੮੧੩
ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥	ਬਿਲਾ ੫, ੫੦, ੪ : ੧	-	੮੧੩
ਕਰਣ ਕਾਰਣ ਸਮਰਥ ਪ੍ਰਭ ਦੇਹਿ ਅਪਨਾ ਨਾਉ ॥	ਬਿਲਾ ੫, ੫੭, ੪ : ੧	-	੮੧੫
ਕਰਣ ਕਾਰਣ ਸਮਰਥ ਪ੍ਰਭੁ ਜੋ ਕਰੇ ਸੁ ਹੋਈ ॥	ਜੈਤ ੫, ਵਾਰ, ੧ : ੨	-	੭੦੬
ਕਰਣ ਕਾਰਣ ਸਮਰਥੁ ਅਪਾਰਾ ॥	ਮਾਰੂ ੧, ਸੋਲਾ ੧੪, ੧੫ : ੨	-	੧੦੩੫
ਕਰਣ ਕਾਰਣ ਸਮਰਥੁ ਅਪਾਰੁ ॥	ਸੂਹੀ ੫, ੩੯, ੧*: ੨	-	੭੪੪
ਕਰਣ ਕਾਰਣ ਸਮਰਥੁ ਸਦਾ ਸੋਈ ਸਰਬ ਜੀਅ ਮਨਿ ਧ੍ਯਾਇਯਉ ॥	ਸਵ ੪, ਬਲ੍ਯ, ੧ : ੭	-	੧੪੦੫
ਕਰਣ ਕਾਰਣ ਸਮਰਥੁ ਸੁਆਮੀ ਨਾਨਕ ਤਿਸੁ ਸਰਣਾਈ ॥	ਰਾਮ ੫, ਅਸ ੬, ੪ : ੧	-	੯੧੫
ਕਰਣ ਕਾਰਣ ਸਮਰਥੁ ਸੋ ਭਾਈ ਸਚੈ ਸਚੀ ਸੋਇ ॥	ਸੋਰ ੫, ੪੭, ੨ : ੨	-	੬੨੦
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥	ਮਾਝ ੧, ਵਾਰ ੨੩ ਸ, ੨, ੨ : ੩	-	੧੪੮
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥	ਸਸ ੧, ੨ : ੩	-	੧੩੫੩
ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥	ਮਾਰੂ ੫, ਵਾਰ, ੨੩ : ੪	-	੧੧੦੨
ਕਰਣ ਕਾਰਣ ਸਮਰਥੁ ਹੈ ਤਿਸੁ ਬਿਨੁ ਨਹੀ ਹੋਰੁ ॥	ਬਿਲਾ ੫, ੬੯, ੨ : ੧	-	੮੧੮
ਕਰਣ ਕਾਰਣ ਸਮਰਥੁ ਗੁਰੁ ਮੇਰਾ ॥	ਭੈਰ ੫, ੪੭, ੧ : ੧	-	੧੧੪੯
ਕਰਣ ਕਾਰਣ ਸੰਮ੍ਰਥ ਸ੍ਰੀਧਰ ਸਰਣਿ ਤਾ ਕੀ ਗਹੀ ॥	ਗੂਜ ੫, ੨੬, ੨ : ੧	-	੫੦੧
ਕਰਣ ਕਾਰਣ ਪੂਰਨ ਸਮਰਥੁ ॥	ਭੈਰ ੫, ੫੦, ੧ : ੪	-	੧੧੫੦
ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥	ਗਉ ੫, ਸੁਖ ੧੧, ੧੧ ਸ: ੧	-	੨੭੬
ਕਰਣ ਕਾਰਣ ਪ੍ਰਭੁ ਸੋਈ ॥	ਸੋਰ ੫, ੬੯, ੧*: ੨	-	੬੨੬
ਕਰਣ ਕਾਰਣੁ ਚਿਤਿ ਨ ਆਵੈ ਦੇ ਕਰਿ ਰਾਖੈ ਹਾਥ ॥	ਮਾਰੂ ੫, ੩੦, ੧*: ੨	-	੧੦੦੭
ਕਰਣ ਪਲਾਹ ਕਰਹਿ ਸਿਵ ਦੇਵ ॥	ਗੋਂਡ ੫, ੧੭, ੩ : ੧	-	੮੬੭
ਕਰਣ ਪਲਾਹ ਕਰੇ ਬਹੁਤੇਰੇ ਸਾ ਧਨ ਮਹਲੁ ਨ ਪਾਵੈ ॥	ਤਿਲੰ ੧, ੪, ੨ : ੨	-	੭੨੨
ਕਰਣ ਪਲਾਹ ਮਿਟਹਿ ਬਿਲਲਾਟਾ ॥	ਮਾਰੂ ੫, ੧੯, ੧ : ੯	-	੧੦੦੪
ਕਰਣ ਪਲਾਵ ਕਰੇ ਨਹੀ ਪਾਵੈ ਇਤ ਉਤ ਢੂਢਤ ਥਾਕਿ ਪਰੇ ॥	ਮਾਰੂ ੧, ਅਸ ੮, ੪ : ੧	-	੧੦੧੪
ਕਰਣ ਪਲਾਵ ਕਰੇ ਬਹੁਤੇਰੇ ਨਰਕਿ ਸੁਰਗਿ ਅਵਤਾਰਾ ਹੇ ॥	ਮਾਰੂ ੧, ਸੋਲਾ ੯, ੧੨ : ੩	-	੧੦੨੯
ਕਰਣ ਪਲਾਵ ਕਰੇ ਬਿਲਲਾਵੈ ਜਿਉ ਕੁੰਡੀ ਮੀਨੁ ਪਰਾਤਾ ਹੇ ॥	ਮਾਰੂ ੧, ਸੋਲਾ ੧੧, ੧੦ : ੩	-	੧੦੩੧

ਕਰਣ ਪਲਾਵ ਕਰੈ ਬਿਲਲਾਤਉ ਬਿਨੁ ਗੁਰ ਨਾਮੁ ਨ ਜਾਪੈ ॥	ਮਲਾ ੧, ਅਸ ੪, ੪ : ੩	-	੧੨੭੫
ਕਰਣਾ ਸਾ ਸੋਈ ਕਰਿ ਰਹਿਆ ਦੇਹਿ ਨਾਉ ਬਲਿਹਾਰੀ ॥	ਸਾਰ ੫, ੭੫, ੧*: ੨	-	੧੨੦੯
ਕਰਣਾ ਕਥਨਾ ਕਾਰ ਸਭ ਨਾਨਕ ਆਪਿ ਅਕਥੁ ॥	ਮਲਾ ੧, ਵਾਰ ੨੪ ਸ, ੧, ੧ : ੯	-	੧੨੮੯
ਕਰਣੀ ਉਪਰਿ ਹੋਇ ਤਪਾਵਸੁ ਜੇ ਕੋ ਕਹੈ ਕਹਾਏ ॥	ਸਾਰ ੪, ਵਾਰ ੨ ਸ, ੧, ੨ : ੬	-	੧੨੩੮
ਕਰਣੀ ਉਪਰਿ ਹੋਵਗਿ ਸਾਰ ॥	ਬਸੰ ੧, ੩, ੪ : ੨	-	੧੧੬੯
ਕਰਣੀ ਕਲਮਾ ਆਖਿ ਕੈ ਤਾ ਮੁਸਲਮਾਣੁ ਸਦਾਇ ॥	ਮਾਝ ੧, ਵਾਰ ੭ ਸ, ੧, ੩ : ੪	-	੧੪੧
ਕਰਣੀ ਕਾਗਦੁ ਮਨੁ ਮਸਵਾਣੀ ਬੁਰਾ ਭਲਾ ਦੁਇ ਲੇਖ ਪਏ ॥	ਮਾਰੂ ੧, ੩, ੧ : ੧	-	੯੯੦
ਕਰਣੀ ਕਾਬਾ ਸਚੁ ਪੀਰੁ ਕਲਮਾ ਕਰਮ ਨਿਵਾਜ ॥	ਮਾਝ ੧, ਵਾਰ ੭ ਸ, ੧, ੧ : ੩	-	੧੪੦
ਕਰਣੀ ਕਾਮਣ ਜੇ ਥੀਐ ਜੇ ਮਨੁ ਧਾਗਾ ਹੋਇ ॥	ਵਡ ੧, ੨, ੨ : ੧	-	੫੫੭
ਕਰਣੀ ਕਾਮਣਿ ਕਰਿ ਮਨ ਲਏ ॥	ਗਉ ੧, ੩, ੨ : ੨	-	੧੫੨
ਕਰਣੀ ਕਾਰ ਕਮਾਵੈ ਸਬਦਿ ਸਮਾਵੈ ਅੰਤਰਿ ਏਕੋ ਜਾਣਿਆ ॥	ਸੂਹੀ ੩, ਛੰਤ ੪, ੨ : ੪	-	੭੭੦
ਕਰਣੀ ਕਾਰ ਧੁਰਹੁ ਫੁਰਮਾਈ ॥	ਆਸਾ ੩, ੪੬, ੨ : ੧	-	੩੬੩
ਕਰਣੀ ਕਾਰ ਧੁਰਹੁ ਫੁਰਮਾਈ ਆਪਿ ਮੁਆ ਮਨੁ ਮਾਰੀ ॥	ਧਨਾ ੧, ਛੰਤ ੨, ੫ : ੫	-	੬੮੯
ਕਰਣੀ ਕੂਤਾ ਦਰਿ ਫੁਰਮਾਨੁ ॥	ਆਸਾ ੧, ੪, ੪ : ੨	-	੩੫੦
ਕਰਣੀ ਕੁੰਗੂ ਜੇ ਰਲੈ ਘਟ ਅੰਤਰਿ ਪੂਜਾ ਹੋਇ ॥	ਗੂਜ ੧, ੧, ੧ : ੨	-	੪੮੯
ਕਰਣੀ ਕੀਰਤਿ ਹੋਈ ॥	ਸੋਰ ੧, ੧੨, ੪ : ੩	-	੫੯੯
ਕਰਣੀ ਕੀਰਤਿ ਕਰਮ ਸਮਾਣੈ ॥	ਗਉ ੧, ਅਸ ੬, ੩ : ੨	-	੨੨੩
ਕਰਣੀ ਕੀਰਤਿ ਗੁਰਮਤਿ ਸਾਰੁ ॥	ਪ੍ਰਭਾ ੧, ਅਸ ੩, ੮ : ੧	-	੧੩੪੩
ਕਰਣੀ ਕੀਰਤਿ ਨਾਮੁ ਵਸਾਈ ॥	ਆਸਾ ੩, ੪੬, ੨ : ੩	-	੩੬੩
ਕਰਣੀ ਤੇ ਕਰਿ ਚਕਹੁ ਢਾਲਿ ॥	ਰਾਮ ੧, ੭, ੨ : ੩	-	੮੭੮
ਕਰਣੀ ਬਾਝਹੁ ਘਟੇ ਘਟਿ ॥	ਸਿਰੀ ੧, ੩੦, ੩ : ੪	-	੨੫
ਕਰਣੀ ਬਾਝਹੁ ਤਰੈ ਨ ਕੋਇ ॥	ਰਾਮ ੩, ਵਾਰ ੧੧ ਸ, ੧, ੨ : ੧੮	-	੯੫੨
ਕਰਣੀ ਬਾਝਹੁ ਭਿਸਤਿ ਨ ਪਾਇ ॥	ਰਾਮ ੩, ਵਾਰ ੧੧ ਸ, ੧, ੨ : ੮	-	੯੫੨
ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ ॥	ਬਿਹਾ ੪, ਵਾਰ ੧੨ ਸ, ਮਰ, ੧ : ੪	-	੫੫੩
ਕਰਣੈਹਾਰਾ ਬੂਝਹੁ ਰੇ ॥	ਮਾਰੂ ੫, ੧੭, ੧*: ੧	-	੧੦੦੩
ਕਰਣੈਹਾਰੁ ਅਲਿਪਤੁ ਆਪਿ ॥	ਬਸੰ ੫, ਅਸ ੨, ੬ : ੩	-	੧੧੯੩
ਕਰਣੈਹਾਰੁ ਨ ਜੀਅ ਮਹਿ ਆਵੈ ॥	ਭੈਰ ੫, ੨੮, ੨ : ੪	-	੧੧੪੩
ਕਰਣੈਹਾਰੁ ਨ ਬੁਝੈ ਬਿਗਾਨਾ ॥	ਗਉ ੫, ੭੮, ੩ : ੪	-	੧੭੮
ਕਰਣੈਹਾਰੁ ਪਛਾਣੈ ਸੋਇ ॥	ਗਉ ੫, ਸੁਖ ੧੪, ੮ : ੪	-	੨੮੨
ਕਰਣੈਹਾਰੁ ਪਛਾਨਿਆ ॥	ਗਉ ੫, ੧੪੭*, ੩ : ੧	-	੨੧੨
ਕਰਣੈਹਾਰੁ ਰਿਦੇ ਮਹਿ ਧਾਰੁ ॥	ਗਉ ੫, ੧੪੯, ੩ : ੨	-	੧੯੬
ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥	ਸਿਰੀ ੩, ੬੪, ੩ : ੨	-	੩੯
ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥	ਸਲੋ ੯, ੩੬ : ੧	-	੧੪੨੮
ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥	ਗੂਜ ੫, ੧੭, ੨ : ੧	-	੪੯੯
ਕਰਤ ਕਰਤ ਇਵ ਹੀ ਦੁਖੁ ਪਾਇਆ ॥	ਭੈਰ ੫, ੨੮, ੩ : ੧	-	੧੧੪੩
ਕਰਤ ਕਰਤ ਇਵ ਹੀ ਬਿਰਧਾਨੋ ਹਾਰਿਓ ਉਕਤੇ ਤਨੁ ਖੀਨਸੂਆ ॥	ਗਉ ੫, ੧੨੭*, ੩ : ੧	-	੨੦੬
ਕਰਤ ਕਰਤ ਚਰਚ ਚਰਚ ਚਰਚਰੀ ॥	ਕਾਨ ੫, ੫੦, ੧*: ੧	-	੧੩੦੮
ਕਰਤ ਕੇਲ ਬਿਖੈ ਮੇਲ ਚੰਦ੍ਰ ਸੂਰ ਮੋਹੇ ॥	ਸਾਰ ੫, ੧੩੯, ੧*: ੧	-	੧੨੩੧
ਕਰਤਨ ਮਹਿ ਤੂੰ ਕਰਤਾ ਕਹੀਅਹਿ ਆਚਾਰਨ ਮਹਿ ਆਚਾਰੀ ॥	ਗੂਜ ੫, ਅਸ ੧, ੪ : ੧	-	੫੦੭
ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥	ਦੇਵ ੫, ੩੧, ੧*: ੧	-	੫੩੪
ਕਰਤਬ ਸਭਿ ਸਵਾਰੇ ॥	ਸੋਰ ੫, ੭੩, ੨ : ੧	-	੬੨੭
ਕਰਤਬ ਕਰਨਿ ਭਲੇਰਿਆ ਮਦਿ ਮਾਇਆ ਸੁਤੇ ॥	ਗਉ ੫, ਵਾਰ, ੧੨ : ੨	-	੩੨੧
ਕਰਤ ਬਿਕਾਰ ਦੋਊ ਕਰ ਝਾਰਤ ॥	ਸੂਹੀ ੫, ੩੩, ੨ : ੧	-	੭੪੩
ਕਰਤ ਬੀਚਾਰੁ ਹਿਰਦੈ ਹਰਿ ਰਵਿਆ ਹਿਰਦੈ ਦੇਖਿ ਬੀਚਾਰਿਆ ॥	ਆਸਾ ੧, ੧੬, ੧ : ੨	-	੩੫੩
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥	ਸਾਰ ੫, ੨, ੧*: ੨	-	੧੨੦੭
ਕਰਤ ਰਹੇ ਕ੍ਰਿਤਗ੍ਯ ਕਰੁਣਾ ਮੈ ਅੰਤਰਜਾਮੀ ਗ੍ਯਾਨ ॥	ਕਾਨ ੫, ੨੧, ੨ : ੧	-	੧੩੦੭
ਕਰਤਾ ਆਪਿ ਅਭੁਲੁ ਹੈ ਨ ਭੁਲੈ ਕਿਸੈ ਦਾ ਭੁਲਾਇਆ ॥	ਮਾਝ ੧, ਵਾਰ, ੧੬ : ੨	-	੧੪੫

ਕਰਤਾ ਸਭੁ ਕੋ ਤੇਰੈ ਜੋਰਿ ॥	ਸਿਰੀ ੧, ੧੦, ੧*: ੧	-	੧੭
ਕਰਤਾ ਸੋ ਸਾਲਾਹੀਐ ਜਿਨਿ ਕੀਤਾ ਆਕਾਰੁ ॥	ਸਾਰ ੪, ਵਾਰ ੪ ਸ, ੨, ੨ : ੩	-	੧੨੩੯
ਕਰਤਾ ਹੋਇ ਸੁ ਅਨਭੈ ਰਹੈ ॥	ਭੈਰ ਰਵਿ, ੧, ੨ : ੪	-	੧੧੬੭
ਕਰਤਾ ਹੋਇ ਜਨਾਵੈ ॥	ਗਉ ੫, ੧੬੩*, ੧*: ੨	-	੨੧੫
ਕਰਤਾ ਕਰਣਾ ਕਰਤਾ ਜਾਨਾ ॥	ਗਉ ੧, ਅਸ ੧, ੭ : ੪	-	੨੨੧
ਕਰਤਾ ਕਰੇ ਸੁ ਹੋਗੁ ਕੂੜੁ ਨਿਖੁਟਸੀ ॥	ਮਲਾ ੧, ਵਾਰ, ੨੬ : ੮	-	੧੨੯੦
ਕਰਤਾ ਕਰੇ ਸੁ ਹੋਗੁ ਨ ਚਲੈ ਚਲਾਇਆ ॥	ਮਾਝ ੧, ਵਾਰ, ੪ : ੮	-	੧੩੯
ਕਰਤਾ ਕਰੇ ਸੁ ਨਿਹਚਉ ਹੋਵੈ ॥	ਮਾਰੂ ੩, ਸੋਲਾ ੧੮, ੫ : ੧	-	੧੦੬੨
ਕਰਤਾ ਕਰੇ ਕਰਾਵੈ ਸੋਇ ॥	ਬਿਲਾ ੧, ੩, ੩ : ੪	-	੭੯੬
ਕਰਤਾ ਚਿਤਿ ਨ ਆਵਈ ਫਿਰਿ ਫਿਰਿ ਲਗਹਿ ਦੁਖ ਜੀਉ ॥	ਸੂਹੀ ੧, ਅਸ ੨, ੪ : ੨	-	੭੫੧
ਕਰਤਾ ਚਿਤਿ ਨ ਆਵਈ ਮਨਮੁਖ ਅੰਧ ਗਵਾਰ ॥	ਸਿਰੀ ੫, ੭੧, ੧ : ੪	-	੪੨
ਕਰਤਾ ਤੂੰ ਸਭਨਾ ਕਾ ਸੋਈ ॥	ਆਸਾ ੧, ੩੯, ੧*: ੧	-	੩੬੦
ਕਰਤਾ ਤੂ ਮੇਰਾ ਜਜਮਾਨੁ ॥	ਪ੍ਰਭਾ ੧, ੭, ੧*: ੧	-	੧੩੨੯
ਕਰਤਾ ਤੂ ਮੈ ਮਾਣੁ ਨਿਮਾਣੇ ॥	ਸੋਰ ੧, ੫, ੧*: ੧	-	੫੯੬
ਕਰਤਾ ਮੰਨਿ ਵਸਾਇਆ ॥	ਮਾਝ ਮ, ਅਸ ੩੮, ੭ : ੧	-	੧੩੨
ਕਰਤਾਰ ਕਰੁਣਾ ਮੈ ਦੀਨੁ ਬੇਨਤੀ ਕਰੈ ॥	ਗਉ ੫, ਸੁਖ ੪, ੬ : ੯	-	੨੬੭
ਕਰਤਾਰ ਕੁਦਰਤਿ ਕਰਣ ਖਾਲਕ ਨਾਨਕ ਤੇਰੀ ਟੇਕ ॥	ਤਿਲੰ ੫, ੫, ੨ : ੨	-	੭੨੪
ਕਰਤਾਰ ਪੁਰਿ ਕਰਤਾ ਵਸੈ ਸੰਤਨ ਕੈ ਪਾਸਿ ॥	ਬਿਲਾ ੫, ੬੩, ੧*: ੨	-	੮੧੬
ਕਰਤਾ ਰਾਖੈ ਕੀਤਾ ਕਉਨੁ ॥	ਰਾਮ ੫, ੧੮, ੨ : ੧	-	੮੮੮
ਕਰਤੂਤਿ ਸਤਿ ਸਤਿ ਜਾ ਕੀ ਬਾਣੀ ॥	ਗਉ ੫, ਸੁਖ ੧੬, ੬ : ੩	-	੨੮੪
ਕਰਤੂਤਿ ਪਸੂ ਕੀ ਮਾਨਸ ਜਾਤਿ ॥	ਗਉ ੫, ਸੁਖ ੪, ੫ : ੧	-	੨੬੭
ਕਰਤੇ ਹਥਿ ਵਡਿਆਈਆ ਪੂਰਬਿ ਲਿਖਿਆ ਪਾਇ ॥	ਸਿਰੀ ੫, ੯੮, ੩ : ੩	-	੫੨
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥	ਰਾਮ ੧, ਓਅੰ, ੫੨ : ੩	-	੯੩੭
ਕਰਤੇ ਕੀ ਮਿਤਿ ਕਰਤਾ ਜਾਣੈ ਕੈ ਜਾਣੈ ਗੁਰੁ ਸੂਰਾ ॥	ਰਾਮ ੧, ਓਅੰ, ੩ : ੪	-	੯੩੦
ਕਰਤੇ ਕੀ ਮਿਤਿ ਨ ਜਾਨੈ ਕੀਆ ॥	ਗਉ ੫, ਸੁਖ ੧੬, ੭ : ੯	-	੨੮੫
ਕਰਤੇ ਕੁਦਰਤੀ ਮੁਸਤਾਕੁ ॥	ਤਿਲੰ ੫, ੪, ੧*: ੧	-	੭੨੪
ਕਰਤੇ ਕੈ ਕਰਣੈ ਨਾਹੀ ਸੁਮਾਰੁ ॥	ਜਪੁ ੧, ੧੬ : ੬	-	੩
ਕਰਤੇ ਪਾਪ ਅਨੇਕ ਮਾਇਆ ਰੰਗ ਰਟਿਆ ॥	ਜੈਤ ੫, ਛੰਤ ੩, ੧ : ੨	-	੭੦੫
ਕਰਤੈ ਅਪਣਾ ਰੂਪੁ ਦਿਖਾਇਆ ॥	ਭੈਰ ੩, ਅਸ ੧, ੧੩ : ੪	-	੧੧੫੫
ਕਰਤੈ ਆਪਿ ਵਸਾਇਆ ਸਰਬ ਸੁਖ ਪਾਇਆ ਪੁਤ ਭਾਈ ਸਿਖ ਬਿਗਾਸੇ ॥	ਸੂਹੀ ੫, ਛੰਤ ੯, ੧ : ੩	-	੭੮੩
ਕਰਤੈ ਕਾਰਣੁ ਜਿਨਿ ਕੀਆ ਸੋ ਜਾਣੈ ਸੋਈ ॥	ਸੂਹੀ ੩, ਵਾਰ, ੭ : ੧	-	੭੮੭
ਕਰਤੈ ਕੀਆ ਤਪਾਵਸੋ ਦੁਸਟ ਮੁਏ ਹੋਇ ਮੂਰੇ ॥	ਮਾਝ ੫, ਅਸ ੩੯, ੭ : ੧	-	੧੩੩
ਕਰਤੈ ਪੁਰਖਿ ਤਾਲੁ ਦਿਵਾਇਆ ॥	ਸੋਰ ੫, ੬੪, ੨ : ੧	-	੬੨੫
ਕਰਦਾ ਅਨਦ ਬਿਨੋਦ ਕਿਛੂ ਨ ਜਾਣੀਐ ॥	ਰਾਮ ੫, ਵਾਰ, ੨ : ੫	-	੯੫੭
ਕਰਦਾਂ ਪਾਪ ਅਮਿਤਿਆ ਨਿਤ ਵਿਸੋ ਚਖੈ ॥	ਗਉ ੪, ਵਾਰ, ੫, ੨੮ : ੨	-	੩੧੫
ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥	ਮਾਲੀ ਨਾਮ, ੨, ੧ : ੧	-	੯੮੮
ਕਰਨਹਾਰੁ ਇਕ ਨਿਮਖ ਨ ਜਾਪਿਆ ॥	ਬਿਲਾ ੫, ੧੬, ੨ : ੨	-	੮੦੫
ਕਰਨਹਾਰੁ ਨਾਨਕ ਇਕੁ ਜਾਨਿਆ ॥	ਗਉ ੫, ਸੁਖ ੨੨, ੩ : ੧੦	-	੨੯੨
ਕਰਨਹਾਰੁ ਰਖਵਾਲਾ ਹੋਆ ਜਾ ਕਾ ਅੰਤੁ ਨ ਪਾਰਾਵਾਰ ॥	ਧਨਾ ੫, ੫੨, ੨ : ੧	-	੬੮੩
ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥	ਰਾਮ ੫, ੭, ੧ : ੨	-	੭੮੪
ਕਰਨ ਕਰਾਵਨ ਉਪਾਇ ਸਮਾਵਨ ਸਗਲ ਛਤ੍ਰਪਤਿ ਬੀਠਾ ॥	ਸਾਰ ੫, ਅਸ ੧, ੧*: ੨	-	੧੨੩੫
ਕਰਨ ਕਰਾਵਨ ਅੰਤਰਜਾਮੀ ॥	ਆਸਾ ੫, ੬੪, ੪ : ੧	-	੩੮੭
ਕਰਨ ਕਰਾਵਨ ਆਪਿ ॥	ਰਾਮ ੫, ੪੩, ੨ : ੧	-	੮੯੬
ਕਰਨ ਕਰਾਵਨ ਆਪੇ ਆਪਿ ॥	ਗਉ ੫, ਸੁਖ ੧੨, ੫ : ੯	-	੨੭੯
ਕਰਨ ਕਰਾਵਨ ਸਗਲ ਬਿਧਿ ਸੋ ਸਤਿਗੁਰੂ ਹਮਾਰਾ ॥	ਆਸਾ ੫, ੧੧੬, ੧*: ੨	-	੩੯੯
ਕਰਨ ਕਰਾਵਨ ਸਭ ਕਿਛੁ ਤੁਮ ਹੀ ਤੁਮ ਸਮਰਥ ਨਾਹੀ ਅਨ ਹੋਰੀ ॥	ਗਉ ੫, ੧੩੪*, ੧ : ੧	-	੨੦੮
ਕਰਨ ਕਰਾਵਨ ਸਭੁ ਕਿਛੁ ਏਕੈ ॥	ਗਉ ੫, ਅਸ ੧, ੮ : ੧	-	੨੩੬

ਕਰਮ ਸੁਕਰਮੁ ਕਰਾਏ ਆਪੇ ਇਸੁ ਜੰਤੈ ਵਸਿ ਕਿਛੁ ਨਾਹਿ ॥	ਸਿਰੀ ੫, ਪਹ ੪, ੧ : ੫	-	੭੭
ਕਰ ਮਹਿ ਅੰਮ੍ਰਿਤੁ ਆਣਿ ਨਿਸਾਰਿਓ ॥	ਆਸਾ ੫, ੭੬, ੨ : ੧	-	੩੯੯
ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥	ਰਾਮ ੫, ਵਾਰ ੬ ਸ, ੫, ੧ : ੧੦	-	੯੫੯
ਕਰਮਹੀਣਿ ਮਨਮੁਖਿ ਦੁਖੁ ਪਾਵੈ ॥	ਸੂਹੀ ੫, ੩, ੩ : ੩	-	੭੩੭
ਕਰਮਹੀਣੁ ਸਚੁ ਭੀਖਿਆ ਮਾਂਗੈ ਨਾਨਕ ਮਿਲੈ ਵਡਾਈ ॥	ਪ੍ਰਭਾ ੧, ੧੧, ੪ : ੨	-	੧੩੩੦
ਕਰਮ ਕਰਹਿ ਗੁਰ ਸਬਦੁ ਨ ਪਛਾਣਹਿ ਮਰਿ ਜਨਮਹਿ ਵਾਰੋ ਵਾਰਾ ॥	ਸੋਰ ੩, ੬, ੨ : ੩	-	੬੦੨
ਕਰਮ ਕਰਤ ਹੋਵੈ ਨਿਹਕਰਮ ॥	ਗਉ ੫, ਸੁਖ ੯, ੨ : ੩	-	੨੭੪
ਕਰਮ ਕਰਤ ਜੀਅ ਕਉ ਜੰਜਾਰ ॥	ਆਸਾ ੫, ੫੮, ੩ : ੨	-	੩੮੫
ਕਰਮ ਕਰਤ ਬਧੇ ਅਹੰਮੇਵ ॥	ਗਉ ਕਬ, ੬, ੩ : ੧	-	੩੨੪
ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ ॥	ਮਾਰੂ ੧, ਸੋਲਾ ੧੮, ੭ : ੩	-	੧੦੩੯
ਕਰਮ ਕਰਤੂਤਿ ਕੈ ਊਪਰਿ ਕਰਮ ॥	ਬਸੰ ੫, ੯, ੩ : ੨	-	੧੧੮੨
ਕਰਮ ਕਰਤੂਤਿ ਬੇਲਿ ਬਿਸਥਾਰੀ ਰਾਮ ਨਾਮੁ ਫਲੁ ਹੂਆ ॥	ਆਸਾ ੧, ੮, ੧ : ੧	-	੩੫੧
ਕਰਮ ਕਰਿ ਅਰੁਣ ਪਿੰਗੁਲਾ ਰੀ ॥	ਧਨਾ ਤ੍ਰਿਲੋ, ੧, ੨ : ੨	-	੬੯੫
ਕਰਮ ਕਰਿ ਕਛਉਟੀ ਮਫੀਟਸਿ ਰੀ ॥	ਧਨਾ ਤ੍ਰਿਲੋ, ੧, ੫ : ੨	-	੬੯੫
ਕਰਮ ਕਰਿ ਕਪਾਲੁ ਮਫੀਟਸਿ ਰੀ ॥	ਧਨਾ ਤ੍ਰਿਲੋ, ੧, ੩ : ੨	-	੬੯੫
ਕਰਮ ਕਰਿ ਕਲੰਕੁ ਮਫੀਟਸਿ ਰੀ ॥	ਧਨਾ ਤ੍ਰਿਲੋ, ੧, ੧ : ੩	-	੬੯੫
ਕਰਮ ਕਰਿ ਖਾਰੁ ਮਫੀਟਸਿ ਰੀ ॥	ਧਨਾ ਤ੍ਰਿਲੋ, ੧, ੪ : ੨	-	੬੯੫
ਕਰਮ ਕਰਿ ਤੁਅ ਦਰਸ ਪਰਸ ਪਾਰਸ ਸਰ ਬਲ੍ਯ ਭਟ ਜਸੁ ਗਾਇਯਉ ॥	ਸਵ ੪, ਬਲ੍ਯ, ੪ : ੩	-	੧੪੦੫
ਕਰਮ ਕਰੀਮ ਜੁ ਕਰਿ ਰਹੇ ਮੇਟਿ ਨ ਸਾਕੈ ਕੋਇ ॥	ਸਲੋ ਕਬ, ੩੨ : ੨	-	੧੩੬੬
ਕਰਮ ਕਰੈ ਤ ਬੰਧਾ ਨਹ ਕਰੈ ਤ ਨਿੰਦਾ ॥	ਮਾਰੂ ੫, ਅਸ ੭, ੪ : ੧	-	੧੦੧੯
ਕਰਮ ਕਾਂਡ ਅਹੰਕਾਰੁ ਨ ਕਾਜੈ ਕੁਸਲ ਸੇਤੀ ਘਰਿ ਜਾਹਿ ਪੰਡਿਤ ॥	ਰਾਮ ੫, ੨੮, ੧*: ੨	-	੮੯੧
ਕਰਮ ਕਾਂਡ ਬਹੁ ਕਰਹਿ ਅਚਾਰ ॥	ਗਉ ੩, ੩੪, ੩ : ੧	-	੧੬੨
ਕਰਮ ਖੰਡ ਕੀ ਬਾਣੀ ਜੋਰੁ ॥	ਜਪੁ ੧, ੩੭ : ੧	-	੮
ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ ॥	ਗਉ ੪, ਵਾਰ ੧੫ ਸ, ੪, ੧ : ੫	-	੩੦੮
ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ ॥	ਸਿਰੀ ੫, ਪਹ ੪, ੫ : ੫	-	੭੮
ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥	ਆਸਾ ੫, ੧੩੭, ੨ : ੨	-	੪੦੫
ਕਰਮ ਧਰਮ ਅਰਪਉ ਸਭ ਹੋਮਾ ॥	ਆਸਾ ੫, ੮੪, ੩ : ੨	-	੩੯੧
ਕਰਮ ਧਰਮ ਇਹੁ ਤਤੁ ਗਿਆਨੁ ॥	ਗੋਂਡ ੫, ੧੪, ੩ : ੧	-	੮੬੬
ਕਰਮ ਧਰਮ ਸਗਲਾ ਈ ਖੋਵੈ ॥	ਧਨਾ ੫, ੨੨, ੩ : ੨	-	੬੭੬
ਕਰਮ ਧਰਮ ਸਚੁ ਸਾਚਾ ਨਾਉ ॥	ਆਸਾ ੧, ੧੪, ੨ : ੧	-	੩੫੩
ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗਿ ਸਗਲ ਬਿਧਿ ਹਾਰੀ ॥	ਸਮੁ ੫, ੬*: ੪	-	੧੩੮੮
ਕਰਮ ਧਰਮ ਸੰਜਮੁ ਸਤ ਭਾਉ ॥	ਆਸਾ ੧, ੧੪, ੪ : ੨	-	੩੫੩
ਕਰਮ ਧਰਮ ਸਭਿ ਹਉਮੈ ਫੈਲੁ ॥	ਰਾਮ ੫, ੨੪, ੨ : ੨	-	੮੯੦
ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥	ਬਿਹਾ ੪, ਵਾਰ ੭ ਸ, ੩, ੧ : ੧	-	੫੫੧
ਕਰਮ ਧਰਮ ਸੁਚ ਸੰਜਮ ਕਰਹਿ ਅੰਤਰਿ ਲੋਭੁ ਵਿਕਾਰੁ ॥	ਬਿਹਾ ੪, ਵਾਰ ੯ ਸ, ੩, ੨ : ੪	-	੫੫੨
ਕਰਮ ਧਰਮ ਸੁਚਿ ਸੰਜਮੁ ਕਰਹਿ ਅੰਤਰਿ ਲੋਭੁ ਵਿਕਾਰ ॥	ਸਲੋ ੪, ੨੩ : ੪	-	੧੪੨੩
ਕਰਮ ਧਰਮ ਕਰਤੇ ਬਹੁ ਸੰਜਮ ਅਹੰਬੁਧਿ ਮਨੁ ਜਾਰਿਓ ਰੇ ॥	ਗਉ ਕਬ, ਅਸ ੫੬, ੧ : ੨	-	੩੩੫
ਕਰਮ ਧਰਮ ਕਰਿ ਮੁਕਤਿ ਮੰਗਾਹੀ ॥	ਮਾਰੂ ੧, ਸੋਲਾ ੪, ੧੦ : ੧	-	੧੦੨੪
ਕਰਮ ਧਰਮ ਕੀ ਸਾਰ ਨ ਜਾਣੈ ਸੁਰਤਿ ਮੁਕਤਿ ਕਿਉ ਪਾਈਐ ॥	ਆਸਾ ੧, ਛੰਤ ੩, ੧ : ੫	-	੪੩੭
ਕਰਮ ਧਰਮ ਕੀ ਸੂਲ ਨ ਸਹਹੂ ॥	ਗਉ ਕਬ, ਥਿਤੀ, ੭ : ੪	-	੩੪੩
ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥	ਧਨਾ ੫, ਅਸ ੧, ੬ : ੧	-	੬੮੭
ਕਰਮ ਧਰਮ ਜੁਗਤਿ ਬਹੁ ਕਰਤਾ ਕਰਣੈਹਾਰੁ ਨ ਜਾਨੈ ॥	ਆਸਾ ੫, ੩੮, ੩ : ੧	-	੩੮੦
ਕਰਮ ਧਰਮ ਤਤੁ ਗਿਆਨੁ ਸੰਤਾ ਸੰਗੁ ਹੋਇ ॥	ਗੂਜ ੫, ਵਾਰ, ੧੨ : ੫	-	੫੨੧
ਕਰਮ ਧਰਮ ਤਤੁ ਨਾਮ ਅਰਾਧੂ ॥	ਗਉ ੫, ਬਾਅ, ੪੭ : ੨	-	੨੬੦
ਕਰਮ ਧਰਮ ਤੁਮ੍ ਚਉਪੜਿ ਸਾਜਹੁ ਸਤੁ ਕਰਹੁ ਤੁਮ੍ ਸਾਰੀ ॥	ਬਸੰ ੫, ੧੯, ੨ : ੧	-	੧੧੮੫
ਕਰਮ ਧਰਮ ਨਹੀ ਮਾਇਆ ਮਾਖੀ ॥	ਮਾਰੂ ੧, ਸੋਲਾ ੧੫, ੮ : ੧	-	੧੦੩੫

ਕਰਮ ਧਰਮ ਨੇਮ ਬ੍ਰਤ ਪੂਜਾ ॥	ਗਉ ੫, ੧੬੫, ੨ : ੧	-	੧੯੯
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥	ਸੂਹੀ ੫, ੫੦, ੧ : ੧	-	੭੪੭
ਕਰਮ ਧਰਮ ਪ੍ਰਭਿ ਮੇਰੈ ਕੀਏ ॥	ਪ੍ਰਭਾ ੧, ਅਸ ੬, ੪ : ੧	-	੧੩੪੫
ਕਰਮ ਧਰਮ ਬਹੁ ਸੰਖ ਅਸੰਖ ॥	ਆਸਾ ੧, ਅਸ ੪, ੬ : ੨	-	੪੧੩
ਕਰਮ ਪੇਡੁ ਸਾਖਾ ਹਰੀ ਧਰਮੁ ਫੁਲੁ ਫਲੁ ਗਿਆਨੁ ॥	ਬਸੰ ੧, ੧, ੨ : ੧	-	੧੧੬੮
ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥	ਗੋਂਡ ਕਬ, ੩, ੨ : ੨	-	੮੭੦
ਕਰਮ ਭਾਗ ਸੰਤਨ ਸੰਗਾਨੇ ਕਾਸਟ ਲੋਹ ਉਧਾਰਿਓ ਰੇ ॥	ਗਉ ਕਬ, ਅਸ ੫੬, ੩ : ੨	-	੩੩੫
ਕਰਮ ਭਾਵਨੀ ਸੰਗ ਲੀਨ ॥	ਬਸੰ ਕਬ, ੬, ੨ : ੨	-	੧੧੯੫
ਕਰਮ ਭੂਮਿ ਹਰਿ ਨਾਮੁ ਬੋਇ ਅਉਸਰੁ ਦੁਲਭਾਇਆ ॥	ਬਿਲਾ ੫, ੪੬, ੨ : ੨	-	੮੧੨
ਕਰਮ ਭੂਮਿ ਮਹਿ ਬੋਅਹੁ ਨਾਮੁ ॥	ਗਉ ੫, ੭੩, ੧ : ੧	-	੧੭੬
ਕਰਮਵੰਤੀ ਸਾਲਾਹਿਆ ਨਾਨਕ ਕਰਿ ਗੁਰੁ ਪੀਰੁ ॥	ਮਾਝ ੧, ਵਾਰ ੧੮ ਸ, ੨, ੧ : ੩	-	੧੪੬
ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥	ਮਲਾ ੧, ਵਾਰ, ੧੭ : ੬	-	੧੨੮੫
ਕਰਮਾ ਉਪਰਿ ਨਿਬੜੈ ਜੇ ਲੋਚੈ ਸਭੁ ਕੋਇ ॥	ਗਉ ੧, ੧੮, ੩ : ੨	-	੧੫੭
ਕਰਮਿ ਪਰਾਪਤਿ ਜਿਸੁ ਨਾਮੁ ਦੇਹ ॥	ਬਸੰ ੫, ੧੩, ੪ : ੨	-	੧੧੮੪
ਕਰਮਿ ਪਰਾਪਤਿ ਤਿਸੁ ਹੋਵੈ ਜਿਸ ਨੋ ਹੋਇ ਦਇਆਲੁ ॥	ਸਿਰੀ ੫, ੮੦, ੧ : ੪	-	੪੮
ਕਰਮਿ ਪਵੈ ਨੀਸਾਨੁ ਨ ਚਲੈ ਚਲਾਇਆ ॥	ਮਾਝ ੧, ਵਾਰ, ੨੬ : ੬	-	੧੫੦
ਕਰਮਿ ਪੂਰੈ ਪੂਰਾ ਗੁਰੂ ਪੂਰਾ ਜਾ ਕਾ ਬੋਲੁ ॥	ਮਾਝ ੧, ਵਾਰ ੧੭ ਸ, ੨, ੨ : ੪	-	੧੪੬
ਕਰਮਿ ਮਿਲੈ ਆਖਣੁ ਤੇਰਾ ਨਾਉ ॥	ਧਨਾ ੧, ੫, ੪ : ੧	-	੬੬੨
ਕਰਮਿ ਮਿਲੈ ਸਚੁ ਪਾਈਐ ਗੁਰਮੁਖਿ ਸਦਾ ਨਿਰੋਧੁ ॥	ਸਿਰੀ ੧, ੧੪, ੩ : ੩	-	੧੮
ਕਰਮਿ ਮਿਲੈ ਸਚੁ ਪਾਈਐ ਧੁਰਿ ਬਖਸ ਨ ਮੇਟੈ ਕੋਇ ॥	ਸਿਰੀ ੧, ਅਸ ੧੪, ੬ : ੩	-	੬੨
ਕਰਮਿ ਮਿਲੈ ਸੋ ਪਾਈਐ ਕਿਰਤੁ ਪਇਆ ਸਿਰਿ ਦੇਹ ॥	ਸਿਰੀ ੧, ਅਸ ੧੧, ੩ : ੩	-	੬੦
ਕਰਮਿ ਮਿਲੈ ਜਮ ਕਾ ਭਉ ਮੁਚਾ ॥	ਗਉ ੧, ੯, ੩ : ੩	-	੧੫੩
ਕਰਮਿ ਮਿਲੈ ਤਾ ਪਾਈਐ ਆਪਿ ਨ ਲਇਆ ਜਾਇ ॥	ਸਿਰੀ ੧, ਅਸ ੧੨, ੭ : ੧	-	੬੧
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ ॥	ਆਸਾ ੧, ਵਾਰ ੪ ਸ, ੧, ੨ : ੯	-	੪੬੫
ਕਰਮਿ ਮਿਲੈ ਤਾ ਪਾਈਐ ਨਾਹੀ ਗਲੀ ਵਾਉ ਦੁਆਉ ॥	ਸਿਰੀ ੧, ੬, ੨ : ੩	-	੧੬
ਕਰਮਿ ਮਿਲੈ ਤਾ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥	ਸਿਰੀ ੩, ੩੯, ੪ : ੧	-	੨੮
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥	ਆਸਾ ੧, ਸੋਦ ੨, ੩ : ੪	-	੯
ਕਰਮਿ ਮਿਲੈ ਨਾਹੀ ਠਾਕਿ ਰਹਾਈਆ ॥	ਆਸਾ ੧, ੧, ੩ : ੪	-	੩੪੯
ਕਰਮਿ ਮਿਲੈ ਪਾਵੈ ਸਚੁ ਨਾਉ ॥	ਰਾਮ ੧, ਅਸ ੬, ੭ : ੧	-	੯੦੬
ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ ॥	ਬਸੰ ੫, ਵਾਰ, ੧ : ੨	-	੧੧੯੩
ਕਰਮੀ ਆਪੋ ਆਪਣੀ ਆਪੇ ਪਛੁਤਾਣੀ ॥	ਗਉ ੪, ਵਾਰ, ੫, ੨੭ : ੪	-	੩੧੫
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥	ਜਪੁ ੧, ੩੮ ਸ: ੪	-	੮
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ ॥	ਮਾਝ ੧, ਵਾਰ ੧੮ ਸ, ੨, ੨ : ੪	-	੧੪੬
ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ ॥	ਜਪੁ ੧, ੪ : ੬	-	੨
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥	ਰਾਮ ੩, ਅਨੰ, ੧੮ : ੧	-	੯੧੯
ਕਰਮੀ ਸਤਿਗੁਰੁ ਪਾਇਆ ਜਿਨਿ ਹਉ ਲੀਆ ਛਡਾਇ ॥	ਸਲੋ ੫, ੨੦੯ : ੨	-	੧੩੭੫
ਕਰਮੀ ਸਤਿਗੁਰੁ ਪਾਈਐ ਅਨਦਿਨੁ ਲਗੈ ਧਿਆਨੁ ॥	ਗਉ ੪, ਵਾਰ ੨੨ ਸ, ੪, ੧ : ੩	-	੩੧੩
ਕਰਮੀ ਸਤਿਗੁਰੁ ਭੇਟੀਐ ਤਾ ਸਚਿ ਨਾਮਿ ਲਿਵ ਲਾਗੈ ॥	ਬਿਲਾ ੪, ਵਾਰ ੭ ਸ, ੩, ੧ : ੩	-	੮੫੧
ਕਰਮੀ ਕਰਮੀ ਹੋਇ ਵੀਚਾਰੁ ॥	ਜਪੁ ੧, ੩੪ : ੬	-	੭
ਕਰਮੁ ਹੋਵੈ ਸਤਸੰਗਿ ਮਿਲਾਏ ॥	ਗਉ ੩, ੨੩, ੧*: ੧	-	੧੫੮
ਕਰਮੁ ਹੋਵੈ ਸਤਿਗੁਰੁ ਮਿਲੈ ਬੂਝੈ ਬੀਚਾਰਾ ॥	ਆਸਾ ੧, ਅਸ ੧੩, ੯ : ੧	-	੪੧੮
ਕਰਮੁ ਹੋਵੈ ਸਤਿਗੁਰੁ ਮਿਲੈ ਬੈਰਾਗੀਅੜੇ ॥	ਮਾਰੂ ਕਬ, ੮, ੭ : ੧	-	੧੧੦੪
ਕਰਮੁ ਹੋਵੈ ਸਤਿਗੁਰੂ ਮਿਲਾਏ ॥	ਮਾਝ ੩, ਅਸ ੨, ੧ : ੧	-	੧੦੯
ਕਰਮੁ ਹੋਵੈ ਸੋਈ ਜਨੁ ਪਾਏ ਗੁਰਮੁਖਿ ਬੂਝੈ ਕੋਈ ॥	ਗੂਜ ੩, ੪, ੪ : ੧	-	੪੯੧
ਕਰਮੁ ਹੋਵੈ ਗੁਰੁ ਕਿਰਪਾ ਕਰੈ ॥	ਭੈਰ ੩, ੫, ੪ : ੧	-	੧੧੨੯
ਕਰਮੁ ਹੋਵੈ ਗੁਰੁ ਭਗਤਿ ਦ੍ਰਿੜਾਏ ॥	ਮਾਰੂ ੩, ਸੋਲਾ ੧੭, ੧੨ : ੧	-	੧੦੬੧
ਕਰਮੁ ਹੋਵੈ ਤਾ ਸਤਿਗੁਰੁ ਸੇਵੇ ਸਹਜੇ ਹੀ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੭, ੧੦ : ੩	-	੧੦੬੧

ਕਰਮੁ ਹੋਵੈ ਤਾ ਸਤਿਗੁਰੁ ਪਾਈਐ ਵਿਣੁ ਕਰਮੈ ਪਾਇਆ ਨ ਜਾਇ ॥	ਮਲਾ ੩, ਅਸ ੧, ੧ : ੧	-	੧੨੭੬
ਕਰਮੁ ਹੋਵੈ ਤਾ ਸਤਿਗੁਰੁ ਪਾਏ ॥	ਮਾਰੂ ੩, ਸੋਲਾ ੨੩, ੭ : ੧	-	੧੦੬੭
ਕਰਮੁ ਹੋਵੈ ਤਾਂ ਸੇਵਾ ਕਰੈ ॥	ਬਸੰ ੩, ੧, ੨ : ੧	-	੧੧੭੨
ਕਰਮੁ ਹੋਵੈ ਤਾ ਪਰਮ ਪਦੁ ਪਾਈਐ ਕਥੇ ਅਕਥ ਕਹਾਣੀ ॥	ਆਸਾ ੩, ਅਸ ੨੩, ੩ : ੨	-	੪੨੩
ਕਰਮੁ ਹੋਵੈ ਭੇਟੇ ਗੁਰੁ ਪੂਰਾ ॥	ਮਾਰੂ ੩, ਸੋਲਾ ੨੪, ੩ : ੨	-	੧੦੬੮
ਕਰਮੁ ਖੁਲਾ ਗੁਰੁ ਪਾਇਆ ਹਰਿ ਮਿਲਿਆ ਸੁਆਮੀ ॥	ਮਾਰੂ ੫, ਵਾਰ, ੧੪ : ੭	-	੧੦੯੯
ਕਰਮੁ ਜਿਸ ਕਉ ਧੁਰਹੁ ਲਿਖਿਆ ਸੋਈ ਕਾਰ ਕਮਾਇ ॥	ਮਾਰੂ ੫, ੧੩, ੨ : ੨	-	੧੦੦੨
ਕਰਮੁ ਧਰਮੁ ਸਚੁ ਹਾਥਿ ਤੁਮਾਰੈ ॥	ਮਾਰੂ ੧, ਸੋਲਾ ੧੩, ੧੪ : ੧	-	੧੦੩੪
ਕਰਮੁ ਧਰਮੁ ਕਿਛੁ ਉਪਜਿ ਨ ਆਇਓ ਨਹ ਉਪਜੀ ਨਿਰਮਲ ਕਰਣੀ ॥	ਦੇਵ ੫, ੯, ੨ : ੧	-	੫੩੦
ਕਰਮੁ ਧਰਮੁ ਤੇਰੇ ਨਾਮ ਕੀ ਜਾਤਿ ॥	ਗਉ ੧, ੧੦, ੧*: ੨	-	੧੫੪
ਕਰਮੁ ਧਰਮੁ ਮੇਰਾ ਕਛੁ ਨ ਬੀਚਾਰਿਓ ॥	ਬਸੰ ੫, ੧੭, ੨ : ੧	-	੧੧੮੪
ਕਰਮੁ ਨ ਜਾਨਾ ਧਰਮੁ ਨ ਜਾਨਾ ਲੋਭੀ ਮਾਇਆਧਾਰੀ ॥	ਸੋਰ ੫, ੬੨, ੧ : ੨	-	੬੨੪
ਕਰਰੋ ਧ੍ਰਮਰਾਇਆ ॥	ਸੂਹੀ ੫, ੪੬, ੨ : ੨	-	੭੪੬
ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥	ਆਸਾ ਕਬ, ੩੫, ੧*: ੨	-	੪੮੪
ਕਰਵਤੁ ਭਲਾ ਨ ਕਰਵਟ ਤੇਰੀ ॥	ਆਸਾ ਕਬ, ੩੫, ੧ : ੧	-	੪੮੪
ਕਰਿ ਉਪਦੇਸੁ ਝਿੜਕੇ ਬਹੁ ਭਾਤੀ ਬਹੁੜਿ ਪਿਤਾ ਗਲਿ ਲਾਵੈ ॥	ਸੋਰ ੫, ੬੨, ੨ : ੨	-	੬੨੪
ਕਰਿ ਅਉਗਣ ਪਛੋਤਾਵਣਾ ॥	ਆਸਾ ੧, ਵਾਰ, ੧੪ : ੫	-	੪੭੧
ਕਰਿ ਅਹੰਕਾਰੁ ਹੋਇ ਵਰਤਹਿ ਅੰਧ ॥	ਰਾਮ ੫, ੨੩, ੧ : ੩	-	੮੯੯
ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ ॥	ਜੈਤ ੫, ਵਾਰ, ੪ : ੩	-	੭੦੬
ਕਰਿ ਅਨੁਗ੍ਰਹ ਰਾਖਿ ਲੀਨੇ ਏਕ ਨਾਮ ਅਧਾਰ ॥	ਸਾਰ ੫, ੧੨੬, ੨ : ੧	-	੧੨੨੮
ਕਰਿ ਅਨੁਗ੍ਰਹੁ ਆਪਿ ਰਾਖਿਓ ਨਹ ਉਪਜਤਉ ਬੇਕਾਰੁ ॥	ਕੇਦਾ ੫, ੧੨, ੧ : ੧	-	੧੧੨੧
ਕਰਿ ਅਨੁਗ੍ਰਹੁ ਆਪਿ ਰਾਖੇ ਭਏ ਪੂਰਨ ਕਾਮ ॥	ਗੂਜ ੫, ੨੯, ੨ : ੨	-	੫੦੨
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥	ਬਿਹਾ ੫, ੮, ੨ : ੫	-	੫੪੭
ਕਰਿ ਅਨੁਗ੍ਰਹੁ ਪ੍ਰਭੂ ਮੇਰੇ ਨਾਨਕ ਨਾਮ ਸੁਆਉ ॥	ਗੂਜ ੫, ੩੧, ੨ : ੨	-	੫੦੨
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥	ਆਸਾ ੫, ਛੰਤ ੧੨, ੩ : ੪	-	੪੬੦
ਕਰਿ ਅਨੁਗ੍ਰਹੁ ਰਾਖਿ ਲੀਨੋ ਭਇਓ ਸਾਧੂ ਸੰਗੁ ॥	ਮਾਰੂ ੫, ਅਸ ੨, ੧ : ੧	-	੧੦੧੭
ਕਰਿ ਅਪਰਾਧ ਸਰਣਿ ਹਮ ਆਇਆ ॥	ਰਾਮ ੧, ਅਸ ੪, ੫ : ੩	-	੯੦੪
ਕਰਿ ਅਪੁਨਾ ਲੀਨੋ ਨਦਰਿ ਨਿਹਾਲਿ ॥	ਗਉ ੫, ਅਸ ੧੧, ੫ : ੨	-	੨੪੦
ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ ॥	ਸੂਹੀ ੫, ਛੰਤ ੮, ੨ : ੩	-	੭੮੨
ਕਰਿ ਅਬਦਾਲੀ ਭੇਸਵਾ ॥	ਭੈਰ ਨਾਮ, ੧, ੧*: ੨	-	੧੧੬੭
ਕਰਿ ਆਸਣੁ ਡਿਠੋ ਚਾਉ ॥	ਆਸਾ ੧, ਵਾਰ, ੧ : ੫	-	੪੬੩
ਕਰਿ ਆਸਾ ਆਇਓ ਪ੍ਰਭ ਮਾਗਨਿ ॥	ਬਿਲਾ ੫, ੯, ੧*: ੧	-	੮੦੪
ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥	ਪ੍ਰਭਾ ੩, ੬, ੪ : ੨	-	੧੩੩੪
ਕਰਿ ਆਚਾਰੁ ਸਚੁ ਸੁਖੁ ਹੋਈ ॥	ਰਾਮ ੧, ਓਅੰ, ੧੫ : ੭	-	੯੩੧
ਕਰਿ ਆਭਰਣ ਸਵਾਰੀ ਸੇਜਾ ਕਾਮਨਿ ਥਾਟੁ ਬਨਾਇਆ ॥	ਟੋਡੀ ੫, ੪, ੨ : ੧	-	੭੧੨
ਕਰਿ ਇਸਨਾਨੁ ਸਿਮਰਿ ਪ੍ਰਭੁ ਅਪਨਾ ਮਨ ਤਨ ਭਏ ਅਰੋਗਾ ॥	ਸੋਰ ੫, ੧੧, ੧ : ੧	-	੬੧੧
ਕਰਿ ਇਸਨਾਨੁ ਗ੍ਰਿਹਿ ਆਏ ॥	ਸੋਰ ੫, ੫੩, ੧ : ੩	-	੬੨੧
ਕਰਿ ਇਸਨਾਨੁ ਤਨਿ ਚਕ੍ਰ ਬਣਾਏ ॥	ਪ੍ਰਭਾ ੫, ਅਸ ੨, ੧ : ੩	-	੧੩੪੮
ਕਰਿ ਇਸਨਾਨੁ ਪੂਜਾ ਤਿਲਕੁ ਲਾਲ ॥	ਆਸਾ ੫, ੧੨, ੨ : ੨	-	੩੭੪
ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ ॥	ਵਡ ੧, ਅਲਾ ੨, ੩ : ੪	-	੫੮੦
ਕਰਿ ਸੰਗਤਿ ਤੂ ਸਾਧ ਕੀ ਅਠਸਠਿ ਤੀਰਥ ਨਾਉ ॥	ਸਿਰੀ ੫, ੮੫, ੩ : ੧	-	੪੭
ਕਰਿ ਸੰਗਤਿ ਨਿਤ ਸਾਧ ਕੀ ਗੁਰ ਚਰਣੀ ਚਿਤੁ ਲਾਇ ॥	ਸਿਰੀ ੫, ੮੫, ੧*: ੨	-	੪੭
ਕਰਿ ਸੰਜੋਗੁ ਬਨਾਈ ਕਾਛਿ ॥	ਰਾਮ ੫, ੨੪, ੧ : ੧	-	੮੯੦
ਕਰਿ ਸਦਾ ਮਜਨੁ ਗੋਬਿੰਦ ਸਜਨੁ ਦੁਖ ਅੰਧੇਰਾ ਨਾਸੇ ॥	ਬਿਹਾ ੫, ੫, ੧ : ੩	-	੫੪੫
ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥	ਸਲੋ ਫਰ, ੧੭ : ੨	-	੧੩੭੮
ਕਰਿ ਸਾਂਤਿ ਸੁਖ ਮਨਿ ਆਇ ਵਸਿਆ ਜਿਨਿ ਇਛਾ ਸਭਿ ਪੁਜਾਈਆ ॥	ਰਾਮ ੩, ਅਨੰ, ੪ : ੩	-	੯੧੭
ਕਰਿ ਸਾਧਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ ॥	ਸੋਰ ੯, ੧, ੧ : ੧	-	੬੩੧

ਕਰਿ ਕਰਿ ਵੇਖੈ ਕਰਤਾ ਸੋਈ ॥	ਬਿਲਾ ੧, ਥਿਤੀ, ੧੯ : ੪	-	੮੪੦
ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ ॥	ਪ੍ਰਭਾ ੩, ੬, ੧ : ੨	-	੧੩੩੪
ਕਰਿ ਕਰਿ ਵੇਖੈ ਕੀਤਾ ਅਪਣਾ ਕਰਣੀ ਕਾਰ ਕਰਾਇਦਾ ॥	ਮਾਰੂ ੧, ਸੋਲਾ ੧੪, ੧੫ : ੩	-	੧੦੩੫
ਕਰਿ ਕਰਿ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ॥	ਜਪੁ ੧, ੨੭ : ੨੦	-	੬
ਕਰਿ ਕਰਿ ਵੇਖੈ ਨਦਰਿ ਨਿਹਾਲ ॥	ਜਪੁ ੧, ੩੭ : ੧੨	-	੮
ਕਰਿ ਕਿਰਪਾ ਉਧਰੁ ਹਰਿ ਨਾਗਰ ॥	ਸੂਹੀ ੫, ਅਸ ੨, ੧ : ੨	-	੭੬੦
ਕਰਿ ਕਿਰਪਾ ਅੰਤਰਜਾਮੀ ॥	ਸੋਰ ੫, ੫੮, ੪ : ੩	-	੬੨੩
ਕਰਿ ਕਿਰਪਾ ਅੰਤਰਿ ਉਰ ਧਾਰੈ ॥	ਗਉ ੫, ਸੁਖ ੯, ੫ : ੫	-	੨੭੪
ਕਰਿ ਕਿਰਪਾ ਅਪਨਾ ਦਰਸੁ ਦੀਜੈ ਜਸੁ ਗਾਵਉ ਨਿਸਿ ਅਰੁ ਭੋਰ ॥	ਗੂਜ ੫, ੨੦, ੧ : ੧	-	੫੦੦
ਕਰਿ ਕਿਰਪਾ ਅਪਨਾ ਨਾਮੁ ਦੀਜੈ ਨਾਨਕ ਸਾਧ ਰਵਾਲਾ ॥	ਸੂਹੀ ੫, ੫੮, ੪ : ੨	-	੭੫੦
ਕਰਿ ਕਿਰਪਾ ਅਪਨੀ ਸੇਵਾ ਲਾਇ ॥	ਭੈਰ ੫, ੪੪, ੪ : ੩	-	੧੧੪੮
ਕਰਿ ਕਿਰਪਾ ਅਪਨੀ ਸੇਵਾ ਲਾਏ ॥	ਭੈਰ ੫, ੪੨, ੧*: ੧	-	੧੧੪੮
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥	ਪ੍ਰਭਾ ੫, ੪, ੧ : ੨	-	੧੩੩੮
ਕਰਿ ਕਿਰਪਾ ਅਪਨੀ ਭਗਤੀ ਲਾਇ ॥	ਸੂਹੀ ੫, ੨, ੪ : ੩	-	੭੩੭
ਕਰਿ ਕਿਰਪਾ ਅਪਨੇ ਜਨ ਰਾਖੇ ॥	ਗਉ ੫, ੧੧੩*, ੩ : ੧	-	੨੦੨
ਕਰਿ ਕਿਰਪਾ ਅਪਨੇ ਪ੍ਰਭਿ ਕੀਨੇ ਨਾਮ ਅਪੁਨੇ ਕੀ ਕੀਨੀ ਦਾਤਿ ॥	ਬਿਲਾ ੫, ੮੪, ੧ : ੧	-	੮੨੦
ਕਰਿ ਕਿਰਪਾ ਅਪਨੈ ਘਰਿ ਆਇਆ ॥	ਮਾਰੂ ੩, ਅਸ ੧, ੬ : ੨	-	੧੦੧੬
ਕਰਿ ਕਿਰਪਾ ਅਪਨੈ ਘਰਿ ਆਇਆ ਤਾ ਮਿਲਿ ਸਖੀਆ ਕਾਜੁ ਰਚਾਇਆ ॥	ਆਸਾ ੧, ੧੦, ੧ : ੧	-	੩੫੧
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਕਾਟੇ ਮਾਇਆ ਫਾਧਿਓ ॥	ਦੇਵ ੫, ੧੩, ੧ : ੧	-	੫੩੦
ਕਰਿ ਕਿਰਪਾ ਅਪੁਨਾ ਦਾਸੁ ਕੀਨੋ ਬੰਧਨ ਤੋਰਿ ਨਿਰਾਰੇ ॥	ਦੇਵ ੫, ੧੮, ੨ : ੧	-	੫੩੧
ਕਰਿ ਕਿਰਪਾ ਅਪੁਨਾ ਨਾਮੁ ਦੀਨਾ ॥	ਬਿਲਾ ੫, ੧੨, ੧*: ੨	-	੮੦੪
ਕਰਿ ਕਿਰਪਾ ਅਪੁਨੇ ਕਰਿ ਰਾਖੇ ਮਾਤ ਪਿਤਾ ਜਿਉ ਪਾਲਾ ॥	ਸੋਰ ੫, ੫੮, ੧*: ੨	-	੬੨੩
ਕਰਿ ਕਿਰਪਾ ਅਪੁਨੇ ਪਹਿ ਆਇਆ ॥	ਸਾਰ ੫, ਛੰਤ ੧, ੪ : ੧	-	੧੨੩੭
ਕਰਿ ਕਿਰਪਾ ਅਪੁਨੇ ਪ੍ਰਭਿ ਕੀਏ ॥	ਪ੍ਰਭਾ ੫, ੬, ੧ : ੧	-	੧੩੩੯
ਕਰਿ ਕਿਰਪਾ ਅਪੁਨੈ ਘਰਿ ਆਵੈ ॥	ਰਾਮ ੧, ਓਅੰ, ੮ : ੪	-	੯੩੦
ਕਰਿ ਕਿਰਪਾ ਅਪੁਨੈ ਨਾਇ ਲਾਏ ਸਰਬ ਸੂਖ ਪ੍ਰਭ ਤੁਮਰੀ ਰਜਾਇ ॥	ਆਸਾ ੫, ੯੭, ੧*: ੨	-	੩੯੫
ਕਰਿ ਕਿਰਪਾ ਅਪੁਨੋ ਕਰਿ ਲੀਨਾ ਮਨਿ ਵਸਿਆ ਅਬਿਨਾਸੀ ॥	ਸੋਰ ੫, ੩੫, ੨ : ੨	-	੬੧੬
ਕਰਿ ਕਿਰਪਾ ਅਪੁਨੋ ਨਾਮੁ ਦੀਜੈ ਨਾਨਕ ਸਦ ਬਲਿਹਾਰੇ ॥	ਗਉ ੫, ੧੩੮*, ੪ : ੨	-	੨੧੦
ਕਰਿ ਕਿਰਪਾ ਅਰਦਾਸਿ ਸੁਣੀਜੈ ॥	ਰਾਮ ੫, ੪੩, ੪ : ੧	-	੮੯੬
ਕਰਿ ਕਿਰਪਾ ਆਪਿ ਦੀਨੇ ॥	ਸੋਰ ੫, ੭੦, ੧ : ੪	-	੬੨੬
ਕਰਿ ਕਿਰਪਾ ਸੰਤ ਟਹਲੈ ਲਾਏ ॥	ਭੈਰ ੫, ੩੬, ੪ : ੩	-	੧੧੪੬
ਕਰਿ ਕਿਰਪਾ ਸੰਤਨ ਸਚੁ ਕਹਿਆ ॥	ਗਉ ੫, ੮੧, ੪ : ੧	-	੧੭੯
ਕਰਿ ਕਿਰਪਾ ਸੰਤ ਮਿਲੇ ਮੋਹਿ ਤਿਨ ਤੇ ਧੀਰਜੁ ਪਾਇਆ ॥	ਗਉ ੫, ੧੨੫*, ੩ : ੧	-	੨੦੬
ਕਰਿ ਕਿਰਪਾ ਸਤਸੰਗਿ ਮਿਲਾਏ ॥	ਗਉ ੫, ਬਾਅ, ੭ : ੭	-	੨੫੧
ਕਰਿ ਕਿਰਪਾ ਸਤਸੰਗਿ ਮਿਲਾਵਹੁ ਤੁਮ ਦੇਵਹੁ ਅਪਨੋ ਨਾਉ ॥	ਕੇਦਾ ੫, ੪, ੧*: ੨	-	੧੧੧੯
ਕਰਿ ਕਿਰਪਾ ਸਤਿਗੁਰੁ ਮੇਲਿਓਨੁ ਮੁਖਿ ਗੁਰਮੁਖਿ ਨਾਮੁ ਧਿਆਇਸੀ ॥	ਗਉ ੪, ਵਾਰ ੧੮ ਸ, ੪, ੧ : ੧	-	੩੧੦
ਕਰਿ ਕਿਰਪਾ ਸਤਿਗੁਰੂ ਮਿਲਾਹਾ ॥	ਜੈਤ ੪, ੧੧, ੨ : ੨	-	੬੯੯
ਕਰਿ ਕਿਰਪਾ ਸਤਿਗੁਰੂ ਮਿਲਾਵਹੁ ਮਿਲਿ ਸਤਿਗੁਰ ਨਾਮੁ ਧਿਆਵੈਗੋ ॥	ਕਾਨ ੪, ਅਸ ੨, ੧ : ੨	-	੧੩੦੯
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥	ਗੂਜ ੫, ੧੯, ੧*: ੨	-	੪੯੯
ਕਰਿ ਕਿਰਪਾ ਸਾਧੂ ਸੰਗਿ ਭੇਟੇ ਪੂਰਨ ਪੁਰਖ ਸੁਜਾਨ ॥	ਜੈਤ ੫, ੧੧, ੧*: ੨	-	੭੦੨
ਕਰਿ ਕਿਰਪਾ ਸਾਧੂ ਸੰਗਿ ਮਿਲਿਓ ਸਤਿਗੁਰਿ ਦੀਨੋ ਦਾਨੁ ॥	ਨਟ ੫, ੮, ੧*: ੨	-	੯੭੯
ਕਰਿ ਕਿਰਪਾ ਸਾਧੂ ਜਨ ਭੇਟੇ ਨਿਤ ਰਾਤੌ ਹਰਿ ਨਾਮ ਰੰਗਿ ॥	ਬਸੰ ੫, ੧੫, ੧*: ੨	-	੧੧੮੪
ਕਰਿ ਕਿਰਪਾ ਸੁਖ ਅਨਦ ਕਰੇਇ ॥	ਗੋਂਡ ੫, ੧੫, ੧ : ੧	-	੮੬੬
ਕਰਿ ਕਿਰਪਾ ਸੁਣਿ ਬੇਨਤੀ ਹਰਿ ਹਰਿ ਜਨ ਨਾਨਕ ਨਾਮੁ ਧਿਆਇਆ ਰਾਮ ॥	ਬਿਹਾ ੪, ੨, ੪ : ੪	-	੫੩੯
ਕਰਿ ਕਿਰਪਾ ਹਸਤ ਪ੍ਰਭਿ ਦੀਨੇ ਜਗਤ ਉਧਾਰ ਨਵ ਖੰਡ ਪ੍ਰਤਾਪ ॥	ਬਿਲਾ ੫, ੧੦੬, ੧ : ੧	-	੮੨੫
ਕਰਿ ਕਿਰਪਾ ਹਰਿ ਹਰਿ ਨਾਮੁ ਦੀਨੋ ਬਿਨਸਿ ਗਏ ਸਭ ਸੋਗ ਸੰਤਾਪ ॥	ਬਿਲਾ ੫, ੮੫, ੧*: ੨	-	੮੨੧

ਕਰਿ ਕਿਰਪਾ ਜਿਸੁ ਹੋਇ ਸੁਪ੍ਰਸੰਨ ॥	ਭੈਰ ੫, ੫੦, ੪ : ੩	-	੧੧੫੦
ਕਰਿ ਕਿਰਪਾ ਜਿਸੁ ਦੇਇ ਸੁਆਮੀ ਬਿਰਲੇ ਕਾਹੂ ਜਾਨਾ ॥	ਧਨਾ ੫, ੨੧, ੩ : ੨	-	੬੭੬
ਕਰਿ ਕਿਰਪਾ ਜਿਸੁ ਦੇਵੈ ਨਾਉ ॥	ਰਾਮ ੫, ਅਸ ੩, ੮ : ੩	-	੯੧੪
ਕਰਿ ਕਿਰਪਾ ਜਿਸੁ ਭਗਤੀ ਲਾਵਹੁ ਜਨਮੁ ਪਦਾਰਥੁ ਸੋ ਜਿਨਾ ॥	ਮਾਰੂ ੫, ਸੋਲਾ ੮, ੮ : ੩	-	੧੦੭੯
ਕਰਿ ਕਿਰਪਾ ਜਿਸੁ ਰਾਖਹੁ ਸੰਗੇ ਤੇ ਤੇ ਪਾਰਿ ਪਰਾਤੇ ॥	ਗਉ ੫, ੧੩੫*, ੨ : ੨	-	੨੦੯
ਕਰਿ ਕਿਰਪਾ ਜਿਸੁ ਰਾਖਨਹਾਰਾ ॥	ਭੈਰ ੫, ੪੩, ੩ : ੩	-	੧੧੪੮
ਕਰਿ ਕਿਰਪਾ ਜਿਸੁ ਰਾਖੈ ਆਪਿ ॥	ਭੈਰ ੫, ੪੦, ੪ : ੧	-	੧੧੪੭
ਕਰਿ ਕਿਰਪਾ ਜਿਹ ਆਪਿ ਦਿਵਾਏ ॥	ਗਉ ੫, ਬਾਅ, ੨੧ : ੪	-	੨੫੪
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥	ਰਾਮ ੩, ਅਨੰ, ੧੫ : ੩	-	੯੧੯
ਕਰਿ ਕਿਰਪਾ ਜੋ ਅਪੁਨਾ ਕੀਨੋ ਤਾ ਕੀ ਊਤਮ ਬਾਣੀ ॥	ਸਾਰ ੫, ੮੨, ੨ : ੧	-	੧੨੨੦
ਕਰਿ ਕਿਰਪਾ ਟਹਲ ਹਰਿ ਲਾਇਓ ਤਉ ਜਮਿ ਛੋਡੀ ਮੋਰੀ ਲਾਗਿ ॥	ਜੈਤ ੫, ੫, ੧ : ੨	-	੭੦੧
ਕਰਿ ਕਿਰਪਾ ਡੁਬਦਾ ਪਥਰੁ ਲੀਜੈ ॥	ਮਾਝ ੫, ੨੯, ੪ : ੨	-	੧੦੩
ਕਰਿ ਕਿਰਪਾ ਤਿਸੁ ਸੰਗਿ ਮਿਲਾਵੈ ॥	ਗਉ ੫, ੯੩, ੧*: ੨	-	੧੮੩
ਕਰਿ ਕਿਰਪਾ ਤੁਮ ਹੀ ਪ੍ਰਤਿਪਾਲਾ ॥	ਸੂਹੀ ੫, ੩੮, ੧ : ੧	-	੭੪੪
ਕਰਿ ਕਿਰਪਾ ਤੇਰੇ ਗੁਣ ਗਾਵਾ ॥	ਵਡ ੫, ੫, ੪ : ੧	-	੫੬੩
ਕਰਿ ਕਿਰਪਾ ਤੇਰੇ ਚਰਨ ਧਿਆਵਉ ਨਾਨਕ ਮਨਿ ਤਨਿ ਦਰਸ ਪਿਆਸ ॥	ਸਾਰ ੫, ੧੯, ੨.: ੨	-	੧੨੦੮
ਕਰਿ ਕਿਰਪਾ ਦਇਆਲ ਪ੍ਰਭ ਇਹ ਨਿਧਿ ਸਿਧਿ ਪਾਵਉ ॥	ਬਿਲਾ ੫, ੪੫, ੧*: ੧	-	੮੧੨
ਕਰਿ ਕਿਰਪਾ ਦਾਸ ਨਦਰਿ ਨਿਹਾਲੇ ॥	ਮਾਝ ੫, ਅਸ ੩੭, ੪ : ੨	-	੧੩੨
ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥	ਧਨਾ ੫, ੩, ੧ : ੧	-	੬੭੧
ਕਰਿ ਕਿਰਪਾ ਦੀਜੈ ਗੁਰਦੇਵ ॥	ਗੋਂਡ ੫, ੧੭, ੪ : ੪	-	੮੬੭
ਕਰਿ ਕਿਰਪਾ ਦੀਜੈ ਪ੍ਰਭ ਦਾਨੁ ॥	ਗਉ ੫, ੧੩੫, ੪ : ੧	-	੧੯੩
ਕਰਿ ਕਿਰਪਾ ਦੀਨੋ ਹਰਿ ਨਾਮਾ ਪੂਰਬਿ ਸੰਜੋਗਿ ਮਿਲਾਈ ॥	ਰਾਮ ੫, ੪੯, ੧*: ੨	-	੮੯੮
ਕਰਿ ਕਿਰਪਾ ਦੇਵਹੁ ਹਰਿ ਨਾਮੁ ॥	ਗਉ ੫, ਸੁਖ ੨੦, ੧ : ੨	-	੨੮੯
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥	ਗਉ ੫, ੧੩੦*, ੪ : ੨	-	੨੦੭
ਕਰਿ ਕਿਰਪਾ ਨਦਰਿ ਨਿਹਾਲਿਆ ॥	ਬਸੰ ੫, ੧੪, ੨ : ੧	-	੧੧੮੪
ਕਰਿ ਕਿਰਪਾ ਨਦਰਿ ਨਿਹਾਲਿਆ ਭਾਈ ਕੀਤੋਨੁ ਅੰਗੁ ਅਪਾਰੁ ॥	ਸੋਰ ੫, ਅਸ ੧, ੯ : ੨	-	੬੪੦
ਕਰਿ ਕਿਰਪਾ ਨਾਨਕ ਉਧਾਰੇ ॥	ਬਸੰ ੫, ੧੭, ੪ : ੨	-	੧੧੮੫
ਕਰਿ ਕਿਰਪਾ ਨਾਨਕ ਆਪਿ ਲਏ ਲਾਈ ॥	ਗਉ ੫, ਸੁਖ ੫, ੩ : ੧੦	-	੨੬੮
ਕਰਿ ਕਿਰਪਾ ਨਾਨਕ ਸੁਖੁ ਪਾਏ ॥	ਭੈਰ ੫, ੩੮, ੪ : ੪	-	੧੧੪੭
ਕਰਿ ਕਿਰਪਾ ਨਾਨਕ ਗੁਣ ਗਾਹਿ ॥	ਗਉ ੫, ੧੫੨, ੪ : ੨	-	੧੯੬
ਕਰਿ ਕਿਰਪਾ ਨਾਨਕ ਜਿਸੁ ਦੇਇ ॥	ਗਉ ੫, ਅਸ ੧੦, ੮ : ੨	-	੨੪੦
ਕਰਿ ਕਿਰਪਾ ਨਾਨਕ ਮੇਲਿ ਗੁਰ ਪਹਿ ਸਿਰੁ ਵੇਚਿਆ ਮੋਲੀਆ ॥	ਗਉ ੪, ਵਾਰ ੧੯ ਸ, ੪, ੧ : ੬	-	੩੧੧
ਕਰਿ ਕਿਰਪਾ ਨਾਨਕੁ ਗੁਣ ਗਾਵੈ ਰਾਖਹੁ ਸਰਮ ਅਸਾੜੀ ਜੀਉ ॥	ਮਾਝ ੫, ੩੭, ੪ : ੩	-	੧੦੫
ਕਰਿ ਕਿਰਪਾ ਨਾਮ ਰਸੁ ਦੀਆ ॥	ਸੋਰ ੫, ੫੪, ੩ : ੩	-	੬੨੨
ਕਰਿ ਕਿਰਪਾ ਨਾਮੁ ਹਰਿ ਦੀਓ ਸਹਜਿ ਸੁਭਾਇ ਸਵਾਰਿਓ ॥	ਨਟ ੫, ੪, ੧ : ੨	-	੯੭੯
ਕਰਿ ਕਿਰਪਾ ਨਾਮੁ ਦੇਵਸੀ ਫਿਰਿ ਲੇਖੁ ਨ ਲਿਖਿਆ ॥	ਸੂਹੀ ੩, ਵਾਰ, ੬ : ੪	-	੭੮੭
ਕਰਿ ਕਿਰਪਾ ਨਾਮੁ ਮੰਨਿ ਵਸਾਏ ॥	ਆਸਾ ੩, ਅਸ ੨੫, ੩ : ੨	-	੪੨੪
ਕਰਿ ਕਿਰਪਾ ਪਾਰਬ੍ਰਹਮ ਸੁਆਮੀ ॥	ਪ੍ਰਭਾ ੫, ੫, ੪ : ੧	-	੧੩੩੯
ਕਰਿ ਕਿਰਪਾ ਪਾਰਬ੍ਰਹਮ ਸੁਆਮੀ ਇਹ ਬੰਧਨ ਛੁੱਟਕਾਰੀ ॥	ਧਨਾ ੫, ੪੨, ੨ : ੧	-	੬੮੧
ਕਰਿ ਕਿਰਪਾ ਪਾਰਬ੍ਰਹਮ ਸੁਆਮੀ ਜਪੀ ਤੁਮਾਰਾ ਨਾਉ ॥	ਗੂਜ ੫, ੩੨, ੧*: ੨	-	੫੦੨
ਕਰਿ ਕਿਰਪਾ ਪਾਰਬ੍ਰਹਮ ਦਇਆਲ ॥	ਰਾਮ ੫, ੩੩, ੪ : ੧	-	੮੯੩
ਕਰਿ ਕਿਰਪਾ ਪਾਰਿ ਉਤਾਰਿਆ ॥	ਆਸਾ ੧, ਵਾਰ, ੧੩ : ੫	-	੪੭੦
ਕਰਿ ਕਿਰਪਾ ਪੁਰਖ ਗੁਣਤਾਸਿ ॥	ਭੈਰ ੫, ੪੧, ੪ : ੨	-	੧੧੪੭
ਕਰਿ ਕਿਰਪਾ ਪੂਰਨ ਸੁਖਦਾਤੇ ॥	ਮਲਾ ੫, ੨੦, ੧*: ੧	-	੧੨੭੦
ਕਰਿ ਕਿਰਪਾ ਪੂਰਨ ਪਰਮੇਸਰ ਨਿਹਚਲੁ ਸਚੁ ਸਬਦੁ ਨੀਸਾਣੁ ॥	ਕਲਿ ੫, ੯, ੧*: ੨	-	੧੩੨੩
ਕਰਿ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸੁ ਨਾਨਕ ਦਾਸ ਕਹੇ ॥	ਬਿਲਾ ੫, ੧੦੩, ੨ : ੨	-	੮੨੫
ਕਰਿ ਕਿਰਪਾ ਪ੍ਰਗਟੇ ਗੋੁਪਾਲ ॥	ਬਸੰ ੫, ੧੫, ੨ : ੧	-	੧੧੮੪

ਕਰਿ ਕਿਰਪਾ ਪ੍ਰਭੁ ਘਰ ਮਹਿ ਆਇਆ ॥	ਬਿਲਾ ੫, ੧੪, ੧*: ੨	-	੮੦੫
ਕਰਿ ਕਿਰਪਾ ਪ੍ਰਭੁ ਭਗਤੀ ਲਾਵਹੁ ਸਚੁ ਨਾਨਕ ਅੰਮ੍ਰਿਤੁ ਪੀਏ ਜੀਉ ॥	ਮਾਝ ੫, ੩੫, ੪ : ੩	-	੧੦੫
ਕਰਿ ਕਿਰਪਾ ਪ੍ਰਭੁ ਭੇਟਿਆ ਮਰਣੁ ਨ ਆਵਣੁ ਜਾਉ ॥	ਸਿਰੀ ੫, ੮੮, ੧ : ੪	-	੪੮
ਕਰਿ ਕਿਰਪਾ ਪ੍ਰੀਤਮ ਪ੍ਰਭ ਅਪੁਨੇ ਨਾਮੁ ਜਪਉ ਹਰਿ ਰੰਗਿ ॥	ਧਨਾ ੫, ੨੫, ੧ : ੨	-	੬੭੭
ਕਰਿ ਕਿਰਪਾ ਭਗਤਨ ਸੰਗਿ ਰਾਤੇ ॥	ਮਾਝ ੫, ੧੯, ੧ : ੨	-	੧੦੦
ਕਰਿ ਕਿਰਪਾ ਭਗਤਿ ਰਸੁ ਦੀਜੈ ਮਨੁ ਖਚਿਤ ਪ੍ਰੇਮ ਰਸ ਖੋਰੀ ॥	ਸਾਰ ੫, ੯੪, ੨ : ੧	-	੧੨੨੨
ਕਰਿ ਕਿਰਪਾ ਭਗਤੀ ਪ੍ਰਗਟਾਇਆ ॥	ਮਾਝ ੫, ੪੮, ੧ : ੨	-	੧੦੮
ਕਰਿ ਕਿਰਪਾ ਭੇਟੇ ਗੁਰ ਸੋਈ ॥	ਗਉ ੫, ੧੫੦, ੧ : ੧	-	੧੯੬
ਕਰਿ ਕਿਰਪਾ ਭੇਟੇ ਮੋਹਿ ਕੰਤ ॥	ਭੈਰ ੫, ੨੭, ੧*: ੨	-	੧੧੪੩
ਕਰਿ ਕਿਰਪਾ ਲਾਗਉ ਤੇਰੀ ਸੇਵ ॥	ਗਉ ੫, ੧੩੯, ੧*: ੨	-	੧੯੩
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ ॥	* ਗਉ ੫, ੧੧੭*, ੪ : ੧	-	੨੦੩
ਕਰਿ ਕਿਰਪਾ ਮਿਲੇ ਪਰਮਾਨੰਦਾ ॥	ਕਾਨ ੫, ਛੰਤ ੧, ੪ : ੨	-	੧੩੧੨
ਕਰਿ ਕਿਰਪਾ ਮੇਰਾ ਚਿਤੁ ਲਾਇਆ ॥	ਗਉ ੧, ਅਸ ੫, ੫ : ੧	-	੨੨੩
ਕਰਿ ਕਿਰਪਾ ਮੇਰੇ ਦੀਨ ਦਇਆਲਾ ॥	ਮਾਝ ੫, ੪੫, ੪ : ੧	-	੧੦੭
ਕਰਿ ਕਿਰਪਾ ਮੇਰੇ ਦੀਨ ਦਇਆਲਾ ॥	ਗੋਂਡ ੫, ੧੩, ੪ : ੧	-	੮੬੬
ਕਰਿ ਕਿਰਪਾ ਮੇਰੇ ਪ੍ਰੀਤਮ ਸੁਆਮੀ ਨੇਤ੍ਰ ਦੇਖਹਿ ਦਰਸੁ ਤੇਰਾ ਰਾਮ ॥	ਸੂਹੀ ੫, ਛੰਤ ੬, ੧ : ੧	-	੭੮੦
ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥	ਭੈਰ ੪, ੩, ੧*: ੨	-	੧੧੩੪
ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥	ਭੈਰ ੪, ੨, ੧*: ੨	-	੧੧੩੪
ਕਰਿ ਕਿਰਪਾ ਮੇਲਾਇਅਨੁ ਹਰਿ ਨਾਮੁ ਵਸਿਆ ਮਨਿ ਆਇ ॥	ਸਿਰੀ ੩, ੪੪, ੧ : ੨	-	੩੦
ਕਰਿ ਕਿਰਪਾ ਮੇਲੇ ਪ੍ਰਭਿ ਅਪੁਨੈ ਵਿਛੁੜਿ ਕਤਹਿ ਨ ਜਾਈ ॥	ਆਸਾ ੫, ਛੰਤ ੨, ੨ : ੫	-	੪੫੩
ਕਰਿ ਕਿਰਪਾ ਮੋਹਿ ਸਤਿਗੁਰਿ ਦੀਨਾ ਤਾਪੁ ਸੰਤਾਪੁ ਮੇਰਾ ਬੈਰੁ ਗੀਓ ॥	ਆਸਾ ੫, ੪੭, ੩ : ੨	-	੩੮੨
ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥	ਸੂਹੀ ੫, ੮, ੪ : ੨	-	੭੩੯
ਕਰਿ ਕਿਰਪਾ ਮੋਹਿ ਸਾਧੁ ਮਿਲਾਇਆ ॥	ਮਾਝ ੫, ੧੨, ੪ : ੧	-	੯੮
ਕਰਿ ਕਿਰਪਾ ਮੋਹਿ ਸਾਰਿੰਗਪਾਣਿ ॥	ਗਉ ੫, ੮੯, ੪ : ੧	-	੧੮੨
ਕਰਿ ਕਿਰਪਾ ਮੋਹਿ ਟਹਲੈ ਲਾਏ ॥	ਮਾਰੂ ੫, ਸੋਲਾ ੭, ੧੩ : ੨	-	੧੦੭੮
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥	ਪ੍ਰਭਾ ੫, ੨, ੪ : ੩	-	੧੩੩੮
ਕਰਿ ਕਿਰਪਾ ਮੋਹਿ ਦੇਹੁ ਦਾਨੁ ॥	ਬਸੰ ੫, ੧੦, ੪ : ੩	-	੧੧੮੩
ਕਰਿ ਕਿਰਪਾ ਮੋਹਿ ਦੇਹੁ ਨਾਮੁ ॥	ਬਸੰ ੫, ੫, ੪ : ੪	-	੧੧੮੧
ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥	ਬਿਲਾ ੫, ੩੭, ੪ : ੨	-	੮੧੦
ਕਰਿ ਕਿਰਪਾ ਮੋਹਿ ਮਾਰਗਿ ਪਾਵਹੁ ॥	ਬਿਲਾ ੫, ੧, ੧ : ੩	-	੮੦੧
ਕਰਿ ਕਿਰਪਾ ਰਖਿ ਲੇਵਹੁ ਮੇਰੇ ਠਾਕੁਰ ਹਮ ਪਾਥਰ ਹੀਨ ਅਕਰਮਾ ॥	ਬਿਲਾ ੪, ੨, ੧ : ੨	-	੭੯੯
ਕਰਿ ਕਿਰਪਾ ਰਾਖਹੁ ਸਰਣਾਈ ਮੋ ਕਉ ਦੇਹੁ ਹਰੇ ਹਰਿ ਜਪਨੀ ॥	ਆਸਾ ੫, ੭੦, ੧*: ੨	-	੩੮੮
ਕਰਿ ਕਿਰਪਾ ਰਾਖਹੁ ਜਨ ਕੇਰੀ ॥	ਗੋਂਡ ੫, ਅਸ ੧, ੮ : ੨	-	੮੬੯
ਕਰਿ ਕਿਰਪਾ ਰਾਖਹੁ ਰਖਵਾਲੇ ॥	ਗਉ ੧, ਅਸ ੮, ੬ : ੧	-	੨੨੪
ਕਰਿ ਕਿਰਪਾ ਰਾਖਿਓ ਗੁਰਿ ਸਰਨਾ ॥	ਰਾਮ ੫, ੧੬, ੨ : ੧	-	੮੮੭
ਕਰਿ ਕਿਰਪਾ ਰਾਖਿਓ ਦਾਸੁ ਅਪਨਾ ਸਦਾ ਸਦਾ ਸਾਚਾ ਬਖਸਿੰਦ ॥	ਰਾਮ ੫, ੫੧, ੧*: ੨	-	੮੯੯
ਕਰਿ ਕਿਰਪਾ ਰਾਖੇ ਸਤਸੰਗੇ ਨਾਨਕ ਸਰਣਿ ਆਹੇ ॥	ਆਸਾ ੫, ੧੪੨, ੪ : ੧	-	੪੦੬
ਕਰਿ ਕਿਰਪਾ ਰਾਖੇ ਦਾਸ ਅਪਨੇ ਜੀਅ ਜੰਤ ਵਸਿ ਜਾ ਕੈ ॥	ਸਾਰ ੫, ੯੬, ੨ : ੧	-	੧੨੨੩
ਕਰਿ ਕਿਰਪਾ ਰਾਖੈ ਆਪਿ ਲਾਜ ॥	ਗਉ ੫, ੭੬, ੨ : ੪	-	੧੭੮
ਕਰਿ ਕਿਰਪਾ ਲੜਿ ਲੇਹੁ ਲਾਇ ॥	ਬਸੰ ੫, ਅਸ ੨, ੮ : ੩	-	੧੧੯੩
ਕਰਿ ਕਿਰਪਾ ਲੀਜੈ ਲੜਿ ਲਾਇ ॥	ਭੈਰ ੫, ੫੫, ੪ : ੩	-	੧੧੫੨
ਕਰਿ ਕਿਰਪਾ ਲੀਨੇ ਕਰਿ ਅਪੁਨੇ ਉਪਜੀ ਦਰਸ ਪਿਆਸ ॥	ਸਾਰ ੫, ੧੨੩, ੧ : ੧	-	੧੨੨੮
ਕਰਿ ਕਿਰਪਾ ਲੀਨੇ ਕੀਟ ਦਾਸ ॥	ਗੋਂਡ ਰਵਿ, ੧, ੪ : ੨	-	੮੭੫
ਕਰਿ ਕਿਰਪਾ ਲੀਨੇ ਲੜਿ ਲਾਏ ॥	ਸੂਹੀ ੫, ੩੬, ੩ : ੧	-	੭੪੪
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਇਆ ਜੀਉ ॥	ਧਨਾ ੪, ਛੰਤ ੧, ੫ : ੧	-	੬੯੦
ਕਰਿ ਕਿਰਪਾ ਲੇਹੁ ਮਿਲਾਇ ਮਹਲੁ ਹਰਿ ਪਾਵਏ ਜੀਉ ॥	ਧਨਾ ੪, ਛੰਤ ੧, ੫ : ੬	-	੬੯੦
ਕਰਿ ਕਿਰਪਾ ਲੋਚ ਪੂਰਿ ਹਮਾਰੀ ॥	ਗਉ ੪, ੪੨, ੧*: ੨	-	੧੬੪

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥	ਕਾਨ ੪, ੧੦, ੧ : ੨	-	੧੨੯੭
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥	ਆਸਾ ੫, ਛੰਤ ੧੪, ੨ : ੬	-	੪੬੨
ਕਰਿ ਮਜਨੁ ਹਰਿ ਸਰੇ ਸਭਿ ਕਿਲਬਿਖ ਨਾਸੁ ਮਨਾ ॥	ਬਿਹਾ ੫, ੫, ੧ : ੨	-	੫੪੫
ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥	ਆਸਾ ੧, ਛੰਤ ੨, ੩ : ੨	-	੪੩੭
ਕਰਿ ਮਨ ਖੁਸੀ ਉਸਾਰਿਆ ਦੂਜੈ ਹੇਤਿ ਪਿਆਰਿ ॥	ਸਿਰੀ ੧, ਅਸ ੧੫, ੧ : ੨	-	੬੨
ਕਰਿ ਮਨ ਮੇਰੇ ਸਤਿ ਬਿਉਹਾਰ ॥	ਗਉ ੫, ਸੁਖ ੧੪, ੨ : ੨	-	੨੮੧
ਕਰਿ ਮਿਤ੍ਰਾਈ ਸਾਧ ਸਿਉ ਨਿਹਚਲੁ ਪਾਵਹਿ ਠਾਉ ॥	ਆਸਾ ੫, ਅਸ ੨, ੪ : ੨	-	੪੩੧
ਕਰਿ ਮਿੰਨਤਿ ਕਰਿ ਜੋਦੜੀ ਮੈ ਪ੍ਰਭੁ ਮਿਲਣੈ ਕਾ ਚਾਉ ॥	ਸਿਰੀ ੪, ੬੮, ੧ : ੩	-	੪੧
ਕਰੀ ਕ੍ਰਿਪਾ ਸਤਜੁਗਿ ਜਿਨਿ ਧ੍ਰੂ ਪਰਿ ॥	ਸਵ ੪, ਗਯੰ, ੧ : ੨	-	੧੪੦੧
ਕਰੀ ਕ੍ਰਿਪਾ ਦਇਆਲ ਬੀਠੁਲੈ ਸਤਿਗੁਰ ਮੁਝਹਿ ਬਤਾਇਓ ॥	ਗਉ ੫, ੧੨੩*, ੧*: ੨	-	੨੦੫
ਕਰੀ ਕ੍ਰਿਪਾ ਪਾਰਬ੍ਰਹਮਿ ਸੁਆਮੀ ਨਾਨਕ ਲੀਓ ਸਮਾਇਓ ॥	ਦੇਵ ੫, ੧੫, ੨ : ੨	-	੫੩੧
ਕਰੀ ਦਇਆ ਸਤਿਗੁਰਿ ਗੁਣਤਾਸਾ ॥	ਗਉ ੫, ੧੨੭, ੨ : ੨	-	੧੯੧
ਕਰੀ ਨਦਰਿ ਸੁਆਮੀ ਸੁਖਹ ਗਾਮੀ ਹਲਤੁ ਪਲਤੁ ਸਵਾਰਿਆ ॥	ਸੂਹੀ ੫, ਛੰਤ ੭, ੪ : ੫	-	੭੮੨
ਕਰੀ ਪਾਕਸਾਲ ਸੋਚ ਪਵਿਤ੍ਰਾ ਹੁਣਿ ਲਾਵਹੁ ਭੋਗੁ ਹਰਿ ਰਾਏ ॥	ਮਲਾ ੫, ੧, ੨ : ੨	-	੧੨੬੬
ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥	ਤਿਲੰ ਨਾਮ, ੨, ੧ : ੧	-	੭੨੭
ਕਰੁ ਗਹਿ ਕਾਢਿ ਲੀਓ ਜਨੁ ਅਪੁਨਾ ਬਿਖੁ ਸਾਗਰ ਸੰਸਾਰਾ ॥	ਟੋਡੀ ੫, ੨੮, ੧ : ੨	-	੭੧੭
ਕਰੁ ਗਹਿ ਕਾਢਿ ਲੀਏ ਪ੍ਰਭਿ ਅਪੁਨੈ ਅਮਿਉ ਧਾਰਿ ਦ੍ਰਿਸਟੰਗਨਾ ॥	ਮਾਰੂ ੫, ਸੋਲਾ ੯, ੧੦ : ੩	-	੧੦੮੦
ਕਰੁ ਗਹਿ ਭੁਜਾ ਗਹੀ ਕਟਿ ਜਮ ਕੀ ਫਾਸੀ ਰਾਮ ॥	ਬਿਲਾ ੫, ਛੰਤ ੨, ੩ : ੨	-	੮੪੬
ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥	ਕਾਨ ੫, ੨੯, ੨ : ੨	-	੧੩੦੩
ਕਰੁ ਗਹਿ ਲੀਨੀ ਸਾਜਨਹਿ ਜਨਮ ਜਨਮ ਕੇ ਮੀਤ ॥	ਰਾਮ ੫, ਰੁਤੀ ੪, ੨ ਸ: ੧	-	੯੨੮
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ ॥	ਮਾਝ ੫, ਬਾਰਾ, ੧੧ : ੬	-	੧੩੫
ਕਰੁ ਗਹਿ ਲੀਨੇ ਅੰਧ ਕੂਪ ਤੇ ਵਿਰਲੇ ਕੇਈ ਸਾਲਕਾ ॥	ਮਾਰੂ ੫, ਸੋਲਾ ੧੩, ੫ : ੩	-	੧੦੮੪
ਕਰੁ ਗਹਿ ਲੀਨੇ ਅਪੁਨੇ ਦਾਸ ॥	ਭੈਰ ੫, ੪੭, ੨ : ੩	-	੧੧੪੯
ਕਰੁ ਗਹਿ ਲੀਨੇ ਅਪੁਨੇ ਦਾਸ ॥	ਪ੍ਰਭਾ ੫, ਅਸ ੩, ੮ : ੩	-	੧੩੪੯
ਕਰੁ ਗਹਿ ਲੀਨੇ ਆਪਣੇ ਸਚੁ ਹੁਕਮਿ ਰਜਾਈ ॥	ਆਸਾ ੫, ੧੧੫, ੨ : ੧	-	੩੯੯
ਕਰੁ ਗਹਿ ਲੀਨੇ ਸਰਬਸੁ ਦੀਨੇ ਆਪਹਿ ਆਪੁ ਮਿਲਾਇਆ ॥	ਸੋਰ ੫, ੭੯, ੪ : ੧	-	੬੨੮
ਕਰੁ ਗਹਿ ਲੀਨੇ ਸਰਬਸੁ ਦੀਨੇ ਦੀਪਕ ਭਇਓ ਉਜਾਰੋ ॥	ਸਾਰ ੫, ੧੧੦, ੨ : ੧	-	੧੨੨੫
ਕਰੁ ਗਹਿ ਲੀਨੇ ਹਰਿ ਜਸੋ ਦੀਨੇ ਜੋਨਿ ਨਾ ਧਾਵੈ ਨਹ ਮਰੀ ॥	ਸਿਰੀ ੫, ਛੰਤ ੩, ੫ : ੪	-	੮੧
ਕਰੁ ਗਹਿ ਲੀਨੇ ਨਾਨਕ ਦਾਸ ਅਪਨੇ ਰਾਮ ਨਾਮ ਉਰਿ ਹਾਰੇ ॥	ਕੇਦਾ ੫, ਛੰਤ ੧, ੪ : ੬	-	੧੧੨੨
ਕਰੁ ਗਹਿ ਲੀਨੇ ਨਾਨਕ ਪ੍ਰਭ ਪਿਆਰੇ ਸੰਸਾਰੁ ਸਾਗਰੁ ਨਹੀ ਪੋਹਿਆ ॥	ਸਿਰੀ ੫, ਛੰਤ ੩, ੪ : ੬	-	੮੧
ਕਰੁ ਗਹਿ ਲੇਹੁ ਓੜਿ ਨਿਬਹਾਵੈ ॥	ਗਉ ੫, ਸੁਖ ੪, ੬ : ੨	-	੨੬੭
ਕਰੁ ਗਹਿ ਲੇਹੁ ਕ੍ਰਿਪਾਲ ਕ੍ਰਿਪਾ ਨਿਧਿ ਨਾਨਕ ਕਾਟਿ ਭਰੰਮ ਭਰੀ ॥	ਸਮੁ ੫, ੩*: ੬	-	੧੩੮੭
ਕਰੁ ਗਹਿ ਲੇਹੁ ਦਇਆਲ ਸਾਗਰ ਸੰਸਾਰਿਆ ॥	ਜੈਤ ੫, ਵਾਰ, ੧੬ : ੫	-	੭੦੯
ਕਰੁ ਗਹਿ ਲੇਹੁ ਦਾਸ ਆਪੁਨੇ ਕਉ ਨਾਨਕ ਆਪੁਨੋ ਕੀਜੈ ॥	ਮਲਾ ੫, ੧੭, ੨ : ੨	-	੧੨੬੯
ਕਰੁ ਗਹਿ ਲੇਹੁ ਦਾਸ ਨਾਨਕ ਕਉ ਪ੍ਰਭ ਜੀਉ ਹੋਇ ਸਹਾਤ ॥	ਕੇਦਾ ੫, ੭, ੨ : ੨	-	੧੧੨੦
ਕਰੁ ਗਹਿ ਲੇਹੁ ਨਾਨਕ ਕੇ ਸੁਆਮੀ ਜੀਉ ਪਿੰਡੁ ਸਭੁ ਤੁਮਰੀ ਰਾਸਿ ॥	ਗਉ ੫, ੧੨੦*, ੨ : ੨	-	੨੦੪
ਕਰੁ ਗਹਿ ਲੇਹੁ ਪ੍ਰੀਤਮ ਪ੍ਰਭ ਰਾਇਆ ॥	ਸੂਹੀ ੧, ਅਸ ੧, ੭ : ੨	-	੭੫੦
ਕਰੁ ਗਹੇ ਪ੍ਰਭ ਆਪਿ ਕਾਢਹੁ ਰਾਖਿ ਲੇਹੁ ਗੋਬਿੰਦ ਰਾਇ ॥	ਕਾਨ ੫, ੪੧, ੧ : ੩	-	੧੩੦੬
ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥	ਕਾਨ ੫, ੩੦, ੨ : ੨	-	੧੩੦੩
ਕਰੁਣਾ ਮੈ ਸਮਰਥੁ ਸੁਆਮੀ ਘਟ ਘਟ ਪ੍ਰਾਣ ਅਧਾਰੀ ॥	ਗਉ ੫, ਛੰਤ ੩, ੩ : ੨	-	੨੪੯
ਕਰੁਣਾ ਮੈ ਕਿਰਪਾਲ ਕ੍ਰਿਪਾ ਨਿਧਿ ਜੀਵਨ ਪਦ ਨਾਨਕ ਹਰਿ ਦਰਸਨ ॥	ਬਿਲਾ ੫, ੧੧੮, ੨ : ੨	-	੮੨੮
ਕਰੁਣਾ ਮੈ ਪੂਰਨ ਪਰਮੇਸੁਰ ਨਾਨਕ ਤਿਸੁ ਸਰਨਹੀਐ ॥	ਦੇਵ ੫, ੧੭, ੨ : ੨	-	੫੩੧
ਕਰੁ ਧਰਿ ਮਸਤਕਿ ਥਾਪਿਆ ਨਾਮੁ ਦੀਨੋ ਦਾਨਿ ॥	ਬਿਲਾ ੫, ੬੬, ੧ : ੧	-	੮੧੭
ਕਰੁ ਮਸਤਕਿ ਗੁਰਿ ਪੂਰੈ ਧਰਿਓ ਮਨੁ ਜੀਤੋ ਜਗੁ ਸਾਰੀ ॥	ਗਉ ੫, ੧੬੧*, ੧ : ੨	-	੨੧੫
ਕਰੁ ਮਸਤਕਿ ਧਰਿ ਕਟੀ ਜੇਵਰੀ ਨਾਨਕ ਦਾਸ ਦਸਾਨਿਓ ॥	ਸਾਰ ੫, ੬੨, ੨ : ੨	-	੧੨੧੬
ਕਰੁ ਮਸਤਕਿ ਧਾਰਿਓ ਮੇਰੈ ਮਾਥੈ ਸਾਧਸੰਗਿ ਗੁਣ ਗਾਏ ॥	ਸਾਰ ੫, ੧੧੫, ੧ : ੧	-	੧੨੨੬

ਕਰੁ ਮਸਤਕਿ ਧਾਰਿ ਸਾਜਿ ਨਿਵਾਜੇ ਮੁਏ ਦੁਸਟ ਜੋ ਖਇਆ ॥	ਦੇਵ ੫, ੨੪, ੧ : ੨	-	੫੩੩
ਕਰੁ ਮਸਤਕਿ ਧਾਰਿ ਬਾਲਿਕੁ ਰਖਿ ਲੀਨੋ ॥	ਬਿਲਾ ੫, ੮੬, ੧ : ੧	-	੮੨੧
ਕਰੁ ਮਸਤਕਿ ਧਾਰਿ ਰਾਖਿਓ ਕਰਿ ਅਪੁਨਾ ਕਿਆ ਜਾਨੈ ਇਹੁ ਲੋਕੁ ਅਜਾਨਾ ॥	ਆਸਾ ੫, ੭, ੧*: ੨	-	੩੭੨
ਕਰੁ ਮਾਇਆ ਅਗਨਿ ਨਿਤ ਮੇਲਤੇ ਗੁਰਿ ਰਾਖੇ ਦੀਨ ਦਇਆਲਾ ॥	ਮਾਲੀ ੪, ੫, ੩ : ੨	-	੯੮੫
ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥	ਰਾਮ ਕਬ, ੧੧, ੧*: ੧	-	੯੭੨
ਕਰੇ ਸੁ ਚੰਗਾ ਮਾਨਿ ਦੁਯੀ ਗਣਤ ਲਾਹਿ ॥	ਸਲੋ ੫, ੭ : ੧	-	੧੪੨੫
ਕਰੇ ਕਰਾਏ ਆਪਿ ਪ੍ਰਭੁ ਸਭੁ ਕਿਛੁ ਤਿਸ ਹੀ ਹਾਥਿ ॥	ਸਿਰੀ ੫, ੮੫, ੪ : ੧	-	੪੮
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥	ਆਸਾ ੧, ਪਟੀ, ੩੫ : ੨	-	੪੩੪
ਕਰੇ ਕਰਾਏ ਜਾਣੈ ਆਪਿ ॥	ਭੈਰ ੧, ੧, ੪ : ੧	-	੧੧੨੫
ਕਰੇ ਦਇਆ ਪ੍ਰਭੁ ਆਪਣੀ ਇਕ ਨਿਮਖ ਨ ਮਨਹੁ ਵਿਸਾਰੁ ॥	ਸਿਰੀ ੫, ੮੬, ੧*: ੨	-	੪੮
ਕਰੇ ਪ੍ਰਤਿਪਾਲ ਬਾਰਿਕ ਕੀ ਨਿਆਈ ਜਨ ਕਉ ਲਾਡ ਲਡਾਇਓ ॥	ਗੂਜ ੫, ੧੨, ੧*: ੨	-	੪੯੮
ਕਰੇ ਵਖਿਆਣੁ ਜਾਣੈ ਜੇ ਕੋਈ ॥	ਆਸਾ ੧, ੮, ੧*: ੧	-	੩੫੧
ਕਰੈ ਅਨੰਦੁ ਅਨੰਦੀ ਮੇਰਾ ॥	ਮਾਰੂ ੫, ਸੋਲਾ ੩, ੧ : ੧	-	੧੦੭੩
ਕਰੈ ਅਨੁਗ੍ਰਹੁ ਸੁਆਮੀ ਮੇਰਾ ਸਾਧ ਚਰਨ ਚਿਤੁ ਲਾਈਐ ॥	ਦੇਵ ੫, ੨੨, ੨ : ੧	-	੫੩੨
ਕਰੈ ਗਜਿੰਦੁ ਸੁੰਡ ਕੀ ਚੋਟ ॥	ਭੈਰ ਨਾਮ, ੧੦, ੮ : ੧	-	੧੧੬੫
ਕਰੈ ਗੁਮਾਨੁ ਚੁਭਹਿ ਤਿਸੁ ਸੂਲਾ ਕੋ ਕਾਢਨ ਕਉ ਨਾਹੀ ॥	ਰਾਮ ਕਬ, ੩, ੪ : ੧	-	੯੬੯
ਕਰੈ ਦੁਹਕਰਮ ਦਿਖਾਵੈ ਹੋਰੁ ॥	ਗਉ ੫, ੧੪੦, ੧ : ੧	-	੧੯੪
ਕਰੈ ਨਿੰਦ ਸਭ ਬਿਰਥਾ ਜਾਵੈ ॥	ਗੋਂਡ ਰਵਿ, ੨, ੧ : ੪	-	੮੭੫
ਕਰੈ ਨਿੰਦ ਕਵਨੈ ਨਹੀ ਗੁਨੈ ॥	ਗੋਂਡ ਰਵਿ, ੨, ੨ : ੪	-	੮੭੫
ਕਰੈ ਨਿੰਦ ਬਹੁ ਜੋਨੀ ਹਾਂਢੈ ॥	ਗੋਂਡ ਰਵਿ, ੨, ੩ : ੪	-	੮੭੫
ਕਰੈ ਬਿਕਾਰ ਜੀਅਰੇ ਕੈ ਤਾਈ ॥	ਰਾਮ ੫, ੫੨, ੨ : ੩	-	੮੯੯
ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥	ਸੂਹੀ ੫, ਛੰਤ ੬, ੩ : ੧	-	੭੮੧
ਕਰੈ ਨ ਝੁਰੈ ਨਾ ਮਨੁ ਰੋਵਨਹਾਰਾ ॥	ਆਸਾ ੫, ੨੧, ੧*: ੧	-	੩੭੬
ਕਲਉ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਿ ਲੇਹੁ ॥	ਸਿਰੀ ੪, ਵਾਰ ੫ ਸ, ੩, ੧ : ੧	-	੮੪
ਕਲਉ ਮਸਾਜਨੀ ਜਾਇਸੀ ਲਿਖਿਆ ਭੀ ਨਾਲੇ ਜਾਇ ॥	ਸਿਰੀ ੪, ਵਾਰ ੫ ਸ, ੩, ੧ : ੩	-	੮੪
ਕਲਹਿ ਬੁਰੀ ਸੰਸਾਰਿ ਵਾਦੇ ਖਪੀਐ ॥	ਮਾਝ ੧, ਵਾਰ, ੯ : ੩	-	੧੪੨
ਕਲਜੁਗ ਦੁਰਤ ਦੂਰਿ ਕਰਬੇ ਕਉ ਦਰਸਨੁ ਗੁਰੂ ਸਗਲ ਸੁਖ ਸਾਗਰੁ ॥	ਸਵ ੪, ਮਥੁ, ੪ : ੪	-	੧੪੦੪
ਕਲਜੁਗ ਮਹਿ ਕੀਰਤਨੁ ਪਰਧਾਨਾ ॥	ਮਾਰੂ ੫, ਸੋਲਾਂ ੫, ੬ : ੧	-	੧੦੭੫
ਕਲਜੁਗ ਮਹਿ ਬਹੁ ਕਰਮ ਕਮਾਹਿ ॥	ਭੈਰ ੩, ੧੦, ੧ : ੧	-	੧੧੨੯
ਕਲਜੁਗ ਮਹਿ ਰਾਮ ਨਾਮੁ ਉਰ ਧਾਰੁ ॥	ਭੈਰ ੩, ੯, ੧ : ੧	-	੧੧੨੯
ਕਲਜੁਗ ਮਹਿ ਰਾਮ ਨਾਮੁ ਹੈ ਸਾਰੁ ॥	ਭੈਰ ੩, ੧੦, ੧*: ੧	-	੧੧੨੯
ਕਲਜੁਗਿ ਗੁਰੁ ਪੂਰਾ ਤਿਨ ਪਾਇਆ ਜਿਨ ਧੁਰਿ ਮਸਤਕਿ ਲਿਖੇ ਲਿਲਾਟ ॥	ਮਾਲੀ ੪, ੬, ੪ : ੧	-	੯੮੬
ਕਲਜੁਗਿ ਜਹਾਜੁ ਅਰਜੁਨੁ ਗੁਰੂ ਸਗਲ ਸ੍ਰਿਸ੍ਟਿ ਲਗਿ ਬਿਤਰਹੁ ॥	ਸਵ ੫, ਮਥੁ, ੨ : ੬	-	੧੪੦੮
ਕਲਜੁਗਿ ਧਰਮ ਕਲਾ ਇਕ ਰਹਾਏ ॥	ਰਾਮ ੩, ੧, ੪ : ੧	-	੮੮੦
ਕਲਜੁਗਿ ਨਾਮੁ ਪ੍ਰਧਾਨੁ ਪਦਾਰਥੁ ਭਗਤ ਜਨਾ ਉਧਰੇ ॥	ਮਾਰੂ ੪, ੧, ੨ : ੧	-	੯੯੫
ਕਲਜੁਗਿ ਰਥੁ ਅਗਨਿ ਕਾ ਕੂੜੁ ਅਗੈ ਰਥਵਾਹੁ ॥	ਆਸਾ ੧, ਵਾਰ ੧੩ ਸ, ੧, ੧ : ੬	-	੪੭੦
ਕਲਜੁਗੁ ਹਰਿ ਕੀਆ ਪਗ ਤ੍ਰੈ ਖਿਸਕੀਆ ਪਗੁ ਚਉਥਾ ਟਿਕੈ ਟਿਕਾਇ ਜੀਉ ॥	ਆਸਾ ੪, ਛੰਤ ੧੧, ੪ : ੬	-	੪੪੬
ਕਲਪ ਤਿਆਗੀ ਬਾਦਿ ਹੈ ਸਚਾ ਵੇਪਰਵਾਹੁ ॥	ਸਿਰੀ ੧, ੧੧, ੧ : ੩	-	੧੮
ਕਲ ਮਹਿ ਰਾਮ ਨਾਮੁ ਸਾਰੁ ॥	ਧਨਾ ੧, ੮, ੧*: ੧	-	੬੬੨
ਕਲਮ ਕਾਗਦ ਸਿਆਨਪ ਲੇਖੀ ॥	ਗਉ ੫, ੮੧, ੧ : ੨	-	੧੭੯
ਕਲਮ ਜਲਉ ਸਣੁ ਮਸਵਾਣੀਐ ਕਾਗਦੁ ਭੀ ਜਲਿ ਜਾਉ ॥	ਸਿਰੀ ੪, ਵਾਰ ੬ ਸ, ੩, ੧ : ੧	-	੮੪
ਕਲਮਲ ਦਗਧ ਹੋਹਿ ਖਿਨ ਅੰਤਰਿ ਕੋਟਿ ਦਾਨ ਇਸਨਾਨ ॥	ਸਾਰ ੫, ੮੯, ੧*: ੨	-	੧੨੨੧
ਕਲਮਲ ਦੂਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥	ਸੂਹੀ ੫, ਛੰਤ ੬, ੨ : ੫	-	੭੮੧
ਕਲਮਲ ਦੋਖ ਸਗਲ ਪਰਹਰਿਆ ॥	ਆਸਾ ੫, ੯੮, ੧ : ੨	-	੩੯੫
ਕਲਮਲਿ ਹੋਈ ਮੇਦਨੀ ਅਰਦਾਸਿ ਕਰੇ ਲਿਵ ਲਾਇ ॥	ਮਲਾ ੧, ਵਾਰ ੭ ਸ, ੩, ੨ : ੧	-	੧੨੮੧

ਕਲ ਮੈ ਏਕੁ ਨਾਮੁ ਕਿਰਪਾ ਨਿਧਿ ਜਾਹਿ ਜਪੈ ਗਤਿ ਪਾਵੈ ॥	ਸੋਰ ੯, ੫, ੨ : ੧	- ੬੩੨
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ ॥	ਬਿਲਾ ੯, ੩, ੩ : ੧	- ੮੩੧
ਕਲਰ ਕੇਰੀ ਕੰਧ ਜਿਉ ਅਹਿਨਿਸਿ ਕਿਰਿ ਢਹਿ ਪਾਇ ॥	ਸਿਰੀ ੧, ੧੩, ੧ : ੨	- ੧੮
ਕਲਰ ਕੇਰੀ ਛਪੜੀ ਆਇ ਉਲਥੇ ਹੰਝ ॥	ਸਲੋ ਫਰ, ੬੪ : ੧	- ੧੩੮੧
ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥	ਸਲੋ ੧, ੧੦ : ੧	- ੧੪੧੧
ਕਲਰ ਖੇਤੀ ਤਰਵਰ ਕੰਠੇ ਬਾਗਾ ਪਹਿਰਹਿ ਕਜਲੁ ਝਰੈ ॥	ਮਾਰੂ ੧, ਅਸ ੧੧, ੬ : ੧	- ੧੦੧੬
ਕਲਰਿ ਖੇਤੀ ਬੀਜੀਐ ਕਿਉ ਲਾਹਾ ਪਾਵੈ ॥	ਆਸਾ ੧, ਅਸ ੧੫, ੪ : ੧	- ੪੧੯
ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥	ਨਟ ੪, ਅਸ ੨, ੬ : ੧	- ੯੮੧
ਕਲਾ ਉਪਾਇ ਧਰੀ ਜਿਨਿ ਧਰਣਾ ॥	ਮਾਰੂ ੫, ਸੋਲਾ ੧, ੧ : ੧	- ੧੦੭੧
ਕਲਾ ਧਰੈ ਹਿਰੈ ਸੁਈ ॥	ਮਾਝ ੧, ਵਾਰ ੧੩ ਸ, ੧, ੭ : ੩	- ੧੪੪
ਕਲਾ ਧਾਰਿ ਜਿਨਿ ਸਗਲੀ ਮੋਹੀ ॥	ਗਉ ੫, ਸੁਖ ੧੮, ੮ : ੨	- ੨੮੭
ਕਲਿਆਣ ਰੂਪ ਮੰਗਲ ਗੁਣ ਗਾਮ ॥	ਗਉ ੫, ਸੁਖ ੯, ੫ : ੮	- ੨੭੪
ਕਲਿ ਸਮੁਦ੍ਰ ਭਏ ਰੂਪ ਪ੍ਰਗਟਿ ਹਰਿ ਨਾਮ ਉਧਾਰਨੁ ॥	ਸਵ ੫, ਮਥੁ, ੭ : ੧	- ੧੪੦੯
ਕਲਿ ਹੋਈ ਕੁਤੇ ਮੁਹੀ ਖਾਜੁ ਹੋਆ ਮੁਰਦਾਰੁ ॥	ਸਾਰ ੪, ਵਾਰ ੧੪ ਸ, ੧, ੧ : ੧	- ੧੨੪੨
ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥	ਰਾਮ ੧, ਅਸ ੧, ੫ : ੧	- ੯੦੩
ਕਲਿ ਕਲਵਾਲੀ ਕਾਮੁ ਮਦੁ ਮਨੂਆ ਪੀਵਣਹਾਰੁ ॥	ਬਿਹਾ ੪, ਵਾਰ ੧੨ ਸ, ਮਰ; ੧ : ੧	- ੫੫੩
ਕਲਿ ਕਲਵਾਲੀ ਮਾਇਆ ਮਦੁ ਮੀਠਾ ਮਨੁ ਮਤਵਾਲਾ ਪੀਵਤੁ ਰਹੈ ॥	ਆਸਾ ੧, ੫, ੪ : ੧	- ੩੫੦
ਕਲਿ ਕਲੇਸ ਸਭ ਦੂਰਿ ਪਇਆਣੇ ॥	ਮਾਝ ੫, ੩੮, ੧ : ੨	- ੧੦੫
ਕਲਿ ਕਲੇਸ ਕਿਛੁ ਬਿਘਨੁ ਨ ਹੋਈ ॥	ਪ੍ਰਭਾ ੫, ੬, ੨ : ੨	- ੧੩੩੯
ਕਲਿ ਕਲੇਸ ਗੁਰ ਸਬਦਿ ਨਿਵਾਰੇ ॥	ਗਉ ੫, ੧੨੫, ੧ : ੧	- ੧੯੧
ਕਲਿ ਕਲੇਸ ਤਨ ਮਾਹਿ ਮਿਟਾਵਉ ॥	ਗਉ ੫, ਸੁਖ ੧, ੧ : ੨	- ੨੬੨
ਕਲਿ ਕਲੇਸ ਨ ਕਛੁ ਬਿਆਪੈ ਸੰਤਸੰਗਿ ਬਿਉਹਾਰੁ ॥	ਕੇਦਾ ੫, ੧੨, ੧*: ੨	- ੧੧੨੧
ਕਲਿ ਕਲੇਸ ਭੈ ਭ੍ਰਮ ਦੁਖ ਲਾਥਾ ॥	ਗਉ ੫, ਅਸ ੯, ੮ : ੧	- ੨੪੦
ਕਲਿ ਕਲੇਸ ਮਿਟਹਿ ਭ੍ਰਮ ਨਾਸਹਿ ਮਨਿ ਚਿੰਦਿਆ ਫਲੁ ਪਾਈਐ ॥	ਗਉ ੫, ਛੰਤ ੪, ੨ : ੩	- ੨੪੯
ਕਲਿ ਕਲੇਸ ਮਿਟੰਤ ਸਿਮਰਣਿ ਕਾਟਿ ਜਮਦੂਤ ਫਾਸ ॥	ਗੂਜ ੫, ੩੧, ੧*: ੨	- ੫੦੨
ਕਲਿ ਕਲੇਸ ਮਿਟਾਏ ਸਤਿਗੁਰੂ ਹਰਿ ਦਰਗਹ ਦੇਵੈ ਮਾਨਾਂ ਹੇ ॥	ਮਾਰੂ ੫, ਸੋਲਾ ੪, ੪ : ੩	- ੧੦੭੫
ਕਲਿ ਕਲੇਸ ਮਿਟੇ ਸਭਿ ਤਨ ਤੇ ਰਾਮ ਨਾਮ ਲਿਵ ਜਾਗੇ ॥	ਸਾਰ ੫, ੧੨, ੨ : ੨	- ੧੨੦੬
ਕਲਿ ਕਲੇਸ ਮਿਟੇ ਹਰਿ ਨਾਇ ॥	ਗੋਂਡ ੫, ੧੨, ੧ : ੧	- ੮੬੫
ਕਲਿ ਕਲੇਸ ਮਿਟੇ ਖਿਨ ਭੀਤਰਿ ਨਾਨਕ ਸਹਜਿ ਸਮਾਇਆ ॥	ਗੂਜ ੫, ੬, ੪ : ੨	- ੪੯੭
ਕਲਿ ਕਲੇਸ ਮਿਟੇ ਦਾਸ ਨਾਨਕ ਬਹੁਰਿ ਨ ਜੋਨੀ ਮਾਟ ॥	ਮਲਾ ੫, ੧੪, ੨ : ੨	- ੧੨੬੯
ਕਲਿ ਕਲੇਸ ਮਿਟੇ ਦੁਖ ਸਗਲੇ ਕਾਟੀ ਜਮ ਕੀ ਫਾਸਾ ॥	ਸੋਰ ੫, ੨੩, ੪ : ੧	- ੬੧੫
ਕਲਿ ਕਲੇਸ ਲੋਭ ਮੋਹ ਬਿਨਸਿ ਜਾਇ ਅਹੰ ਤ੍ਰਾਪ ॥	ਪ੍ਰਭਾ ੫, ੧੪, ੧*: ੨	- ੧੩੪੧
ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥	ਧਨਾ ੫, ੩੧, ੧*: ੨	- ੬੭੯
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥	ਮਾਝ ੧, ਵਾਰ ੧੬ ਸ, ੧, ੧ : ੧	- ੧੪੫
ਕਲਿ ਕਾਲਖ ਅੰਧਿਆਰੀਆ ॥	ਗਉ ੫, ੧੪੦*, ੧ : ੧	- ੨੧੦
ਕਲਿ ਕੀਰਤਿ ਸਬਦੁ ਪਛਾਨੁ ॥	ਆਸਾ ੩, ਅਸ ੨੫, ੨ : ੧	- ੪੨੪
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥	ਮਾਝ ੧, ਵਾਰ ੧੬ ਸ, ੩, ੨ : ੧	- ੧੪੫
ਕਲਿ ਘੋਰ ਸਮੁਦ੍ਰ ਮੈ ਬੂਡਤ ਥੇ ਕਬਹੂ ਮਿਟਿ ਹੈ ਨਹੀ ਰੇ ਪਛੁਤਾਯਉ ॥	ਸਵ ੫, ਮਥੁ, ੬ : ੨	- ੧੪੦੯
ਕਲਿ ਜਾਗੇ ਨਾਮਾ ਜੈਦੇਵ ॥	ਬਸੰ ਕਬ, ੨, ੨ : ੪	- ੧੧੯੪
ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥	ਧਨਾ ੪, ੬, ੧ : ੧	- ੬੬੮
ਕਲਿਜੁਗ ਮਹਿ ਇਕ ਨਾਮਿ ਉਧਾਰੁ ॥	ਭੈਰ ੫, ੧੧, ੨ : ੧	- ੧੧੩੮
ਕਲਿਜੁਗ ਮਹਿ ਹਰਿ ਜੀਉ ਏਕੁ ਹੋਰ ਰੁਤਿ ਨ ਕਾਈ ॥	ਭੈਰ ੩, ੧੦, ੪ : ੧	- ੧੧੩੦
ਕਲਿਜੁਗ ਮਹਿ ਘੋਰ ਅੰਧਾਰੁ ਹੈ ਮਨਮੁਖ ਰਾਹੁ ਨ ਕੋਇ ॥	ਮਲਾ ੧, ਵਾਰ ੧੮ ਸ, ੩, ੧ : ੫	- ੧੨੮੫
ਕਲਿਜੁਗ ਮਹਿ ਧਾੜੇ ਪੰਚ ਚੋਰ ਝਗੜਾਏ ॥	ਆਸਾ ੪, ੫੪, ੪ : ੧	- ੩੬੬
ਕਲਿਜੁਗ ਮਹਿ ਨਾਮੁ ਨਿਧਾਨੁ ਭਗਤੀ ਖਟਿਆ ਹਰਿ ਉਤਮ ਪਦੁ ਪਾਇਆ ॥	ਗੂਜ ੩, ਵਾਰ ੧੨ ਸ, ੩, ੧ : ੧	- ੫੧੩
ਕਲਿਜੁਗ ਮਹਿ ਪਾਇਆ ਜਿਨਿ ਨਾਉ ॥	ਕਾਨ ੫, ੨, ੪ : ੨	- ੧੨੯੮
ਕਲਿਜੁਗ ਮਹਿ ਮਿਲਿ ਆਏ ਸੰਜੋਗ ॥	ਗਉ ੫, ੯੯, ੧ : ੧	- ੧੮੫

ਕਵਨ ਸੁ ਦਾਨਾ ਕਵਨੁ ਸੁ ਹੋਛਾ ਕਵਨ ਸੁ ਸੁਰਤਾ ਕਵਨੁ ਜੜਾ ॥	ਮਾਰੂ ੫, ਸੋਲਾ ੧੦, ੬ : ੩	-	੧੦੮੧
ਕਵਨ ਸੁ ਪੂਜਾ ਤੇਰੀ ਕਰਉ ॥	ਗਉ ੫, ੧੦੫, ੨ : ੧	-	੧੮੭
ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥	ਗਉ ੫, ੧੦੫, ੨ : ੨	-	੧੮੭
ਕਵਨ ਸੁ ਬਿਧਿ ਜਿਤੁ ਭੀਤਰਿ ਬੁਲਾਵੈ ॥	ਗਉ ੫, ੮੫, ੩ : ੨	-	੧੮੧
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥	ਗਉ ੫, ੮੨, ੧*: ੧	-	੧੮੦
ਕਵਨ ਸੁ ਮਤਿ ਜਿਤੁ ਹਰਿ ਹਰਿ ਜਪਨਾ ॥	ਬਿਲਾ ੫, ੯, ੧ : ੨	-	੮੦੪
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥	ਗਉ ੫, ੮੨, ੧*: ੨	-	੧੮੦
ਕਵਨ ਸੁ ਮਤਿ ਜਿਤੁ ਪ੍ਰੀਤਮੁ ਪਾਵਉ ॥	ਬਿਲਾ ੫, ੧੯, ੧*: ੨	-	੮੦੬
ਕਵਨ ਸੁ ਮੁਕਤੀ ਕਵਨ ਸੁ ਨਰਕਾ ॥	ਮਾਰੂ ੫, ਸੋਲਾ ੧੦, ੬ : ੧	-	੧੦੮੧
ਕਵਨ ਕਹਾਂ ਹਉ ਗੁਨ ਪ੍ਰਿਅ ਤੇਰੈ ॥	ਕਾਨ ੫, ੩੪, ੨ : ੩	-	੧੩੦੪
ਕਵਨ ਕਹਾ ਗੁਨ ਕੰਤ ਪਿਆਰੇ ॥	ਸੂਹੀ ੫, ੪, ੧*: ੧	-	੭੩੨
ਕਵਨ ਕਰਮ ਤੇ ਛੂਟੀਐ ਜਿਹ ਸਾਧੇ ਸਭ ਸਿਧਿ ਹੋਇ ॥	ਗਉ ਰਵਿ, ੧, ੨ : ੨	-	੩੪੬
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥	ਕਾਨ ੫, ੨੦, ੧ : ੧	-	੧੩੦੧
ਕਵਨ ਕਵਨ ਕੀ ਗਤਿ ਮਿਤਿ ਕਹੀਐ ਹਰਿ ਕੀਏ ਪਤਿਤ ਪਵੰਨਾ ॥	ਬਿਲਾ ੪, ੧, ੩ : ੧	-	੭੯੯
ਕਵਨ ਕਵਨ ਜਾਚਹਿ ਪ੍ਰਭ ਦਾਤੇ ਤਾ ਕੇ ਅੰਤ ਨ ਪਰਹਿ ਸੁਮਾਰ ॥	ਗੂਜ ੧, ਅਸ ੨, ੧ : ੧	-	੫੦੩
ਕਵਨ ਕਾਜ ਸਿਰਜੇ ਜਗ ਭੀਤਰਿ ਜਨਮਿ ਕਵਨ ਫਲੁ ਪਾਇਆ ॥	ਰਾਮ ਕਬ, ੮, ੧ : ੧	-	੯੭੦
ਕਵਨ ਕਾਜ ਮਾਇਆ ਵਡਿਆਈ ॥	ਸੂਹੀ ੫, ੧੬, ੧ : ੧	-	੭੪੦
ਕਵਨ ਕਾਜਿ ਜਗੁ ਉਪਜੈ ਬਿਨਸੈ ਕਹਹੁ ਮੋਹਿ ਸਮਝਾਇਆ ॥	ਆਸਾ ਕਬ, ੧, ੧ : ੨	-	੪੭੫
ਕਵਨ ਗੁਨ ਪ੍ਰਾਨਪਤਿ ਮਿਲਉ ਮੇਰੀ ਮਾਈ ॥	ਗਉ ੫, ੧੧੮*, ੧*: ੧	-	੨੦੪
ਕਵਨ ਗੁਨੁ ਜੋ ਤੁਝੁ ਲੈ ਗਾਵਉ ॥	ਗਉ ੫, ੧੦੫, ੧*: ੧	-	੧੮੭
ਕਵਨ ਗੁਫਾ ਜਿਤੁ ਰਹੈ ਅਵਾਹਨੁ ॥	ਰਾਮ ੧, ਸਿਗੋ, ੪੫ : ੪	-	੯੪੩
ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ ॥	ਮਾਰੂ ੫, ੪, ੧ : ੨	-	੯੯੯
ਕਵਨ ਜੁਗਤਿ ਮੇਲਾਵਉ ਨਿਰਗੁਣ ਬਿਖਈ ਜੀਉ ॥	ਆਸਾ ੫, ੧੦੬, ੧ : ੨	-	੩੯੭
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥	ਨਟ ੫, ੧, ੨ : ੧	-	੯੭੮
ਕਵਨ ਜੋਗ ਕਾਇਆ ਲੇ ਸਾਧਉ ॥	ਗਉ ੫, ੧੦੫, ੧ : ੨	-	੧੮੬
ਕਵਨ ਤਪੁ ਜਿਤੁ ਤਪੀਆ ਹੋਇ ॥	ਗਉ ੫, ੧੦੫, ੩ : ੧	-	੧੮੭
ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥	ਰਾਮ ੧, ਸਿਗੋ, ੨ : ੧	-	੯੩੮
ਕਵਨ ਥਾਨ ਧੀਰਿਓ ਹੈ ਨਾਮਾ ਕਵਨ ਬਸਤੁ ਅਹੰਕਾਰਾ ॥	ਮਾਰੂ ੫, ੪, ੧ : ੧	-	੯੯੯
ਕਵਨ ਧਿਆਨੁ ਮਨੁ ਮਨਹਿ ਸਮਾਵੈ ॥	ਰਾਮ ੧, ਸਿਗੋ, ੪੫ : ੬	-	੯੪੩
ਕਵਨ ਨਿਕਟਿ ਕਵਨ ਕਹੀਐ ਦੂਰਿ ॥	ਗਉ ੫, ਸੁਖ ੨੩, ੫ : ੭	-	੨੯੪
ਕਵਨ ਪਰਾਧ ਬਤਾਵਉ ਅਪੁਨੇ ਮਿਥਿਆ ਮੋਹ ਮਗਨਾਰੇ ॥	ਮਾਰੂ ੫, ੨, ੪ : ੧	-	੯੯੯
ਕਵਨ ਬਸੇਰੋ ਦਾਸ ਦਾਸਨ ਕੋ ਥਾਪਿਉ ਥਾਪਨਹਾਰੈ ॥	ਸਾਰ ੫, ੫੨, ੨ : ੧	-	੧੨੧੪
ਕਵਨ ਬਨੀ ਰੀ ਤੇਰੀ ਲਾਲੀ ॥	ਆਸਾ ੫, ੫੨, ੧*: ੧	-	੩੮੪
ਕਵਨ ਬੁਧਿ ਗੁਰਮੁਖਿ ਪਤਿ ਰਹੈ ॥	ਰਾਮ ੧, ਸਿਗੋ, ੪੮ : ੪	-	੯੪੩
ਕਵਨ ਬੁਧਿ ਜਿਤੁ ਅਸਥਿਰੁ ਰਹੀਐ ਕਿਤੁ ਭੋਜਨਿ ਤ੍ਰਿਪਤਾਸੈ ॥	ਰਾਮ ੧, ਸਿਗੋ, ੬੧ : ੫	-	੯੪੫
ਕਵਨ ਬੋਲ ਪਾਰਬ੍ਰਹਮ ਰੀਝਾਵਉ ॥	ਗਉ ੫, ੧੦੫, ੧*: ੨	-	੧੮੭
ਕਵਨ ਮੁਖਿ ਸੂਰਜੁ ਤਪੈ ਤਪਾਇਆ ॥	ਰਾਮ ੧, ਸਿਗੋ, ੪੮ : ੨	-	੯੪੩
ਕਵਨ ਮੁਖਿ ਕਾਲੁ ਜੋਹਤ ਨਿਤ ਰਹੈ ॥	ਰਾਮ ੧, ਸਿਗੋ, ੪੮ : ੩	-	੯੪੩
ਕਵਨ ਮੁਖਿ ਚੰਦੁ ਹਿਵੈ ਘਰੁ ਛਾਇਆ ॥	ਰਾਮ ੧, ਸਿਗੋ, ੪੮ : ੧	-	੯੪੩
ਕਵਨ ਮੂਲ ਤੇ ਕਵਨ ਦ੍ਰਿਸਟਾਨੀ ॥	ਗਉ ੫, ਸੁਖ ੪, ੧ : ੨	-	੨੬੬
ਕਵਨ ਮੂਲ ਤੇ ਕਿਆ ਪ੍ਰਗਟਾਇਆ ॥	ਭੈਰ ੫, ੩੮, ੨ : ੨	-	੧੧੪੬
ਕਵਨ ਮੂਲ ਤੇ ਮਾਨੁਖੁ ਕਰਿਆ ਇਹੁ ਪਰਤਾਪੁ ਤੁਹਾਰਾ ॥	ਸਾਰ ੫, ੮੧, ੧*: ੨	-	੧੨੨੦
ਕਵਨ ਮੂਲੁ ਪ੍ਰਾਨੀ ਕਾ ਕਹੀਐ ਕਵਨ ਰੂਪੁ ਦ੍ਰਿਸਟਾਨਿਓ ॥	ਸਾਰ ੫, ੬੨, ੧ : ੧	-	੧੨੧੬
ਕਵਨ ਰੰਗਿ ਤੂੰ ਭਈ ਗੁਲਾਲੀ ॥	ਆਸਾ ੫, ੫੨, ੧*: ੨	-	੩੮੪
ਕਵਨ ਰੂਪ ਦ੍ਰਿਸਟਿਓ ਬਿਨਸਾਇਓ ॥	ਸੂਹੀ ੫, ੧, ੧*: ੧	-	੭੩੬
ਕਵਨ ਰੂਪੁ ਤੇਰਾ ਆਰਾਧਉ ॥	ਗਉ ੫, ੧੦੫, ੧ : ੧	-	੧੮੬
ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥	ਬਿਲਾ ੫, ੩੭, ੪ : ੧	-	੮੧੦

ਕਵਨੁ ਅਸਥਾਨੁ ਜੋ ਕਬਹੁ ਨ ਟਰੈ ॥	ਗਉ ੫, ਅਸ ੪, ੧*: ੧	੨੩੭
ਕਵਨੁ ਸਬਦੁ ਜਿਤੁ ਦੁਰਮਤਿ ਹਰੈ ॥	ਗਉ ੫, ਅਸ ੪, ੧*: ੨	੨੩੭
ਕਵਨੁ ਸੁ ਅੰਤਰਿ ਬਾਹਰਿ ਜੁਗਤਾ ॥	ਰਾਮ ੧, ਸਿਗੋ, ੧੨ : ੨	੯੩੯
ਕਵਨੁ ਸੁ ਆਵੈ ਕਵਨੁ ਸੁ ਜਾਇ ॥	ਰਾਮ ੧, ਸਿਗੋ, ੧੨ : ੩	੯੩੯
ਕਵਨੁ ਸੁ ਗੁਪਤਾ ਕਵਨੁ ਸੁ ਮੁਕਤਾ ॥	ਰਾਮ ੧, ਸਿਗੋ, ੧੨ : ੧	੯੩੯
ਕਵਨੁ ਸੁ ਘਰੁ ਜੋ ਨਿਰਭਉ ਕਹੀਐ ॥	ਗਉ ਕਬ, ੯, ੧*: ੧	੩੨੫
ਕਵਨੁ ਸੁ ਜਨੁ ਜੋ ਸਉਦਾ ਜੋਰੈ ॥	ਗਉ ੫, ੮੫, ੨ : ੪	੧੮੧
ਕਵਨੁ ਸੁ ਤ੍ਰਿਭਵਣਿ ਰਹਿਆ ਸਮਾਇ ॥	ਰਾਮ ੧, ਸਿਗੋ, ੧੨ : ੪	੯੩੯
ਕਵਨੁ ਸੁ ਦਾਤਾ ਲੇ ਸੰਚਾਰੇ ॥	ਗਉ ੫, ੮੫, ੩ : ੪	੧੮੧
ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥	ਗਉ ੫, ੧੦੫, ੩ : ੨	੧੮੭
ਕਵਨੁ ਸੁ ਮੁਨਿ ਜੋ ਮਨੁ ਮਾਰੈ ॥	ਗਉ ਕਬ, ੨੮, ੧*: ੧	੩੨੯
ਕਵਨੁ ਸੈਸਾਰੀ ਕਵਨੁ ਸੁ ਭਗਤਾ ॥	ਮਾਰੂ ੫, ਸੋਲਾ ੧੦, ੬ : ੨	੧੦੮੧
ਕਵਨੁ ਕਵਨੁ ਨਹੀ ਪਤਰਿਆ ਤੁਮ੍ਰੀ ਪਰਤੀਤਿ ॥	ਬਿਲਾ ੫, ੫੮, ੧ : ੧	੮੧੫
ਕਵਨੁ ਜਾਨੈ ਪ੍ਰਭ ਤੁਮ੍ਰੀ ਸੇਵਾ ॥	ਬਿਲਾ ੫, ੧੫, ੧ : ੧	੮੦੫
ਕਵਨੁ ਜੋਗੁ ਕਉਨੁ ਗ੍ਯ੍ਯਾਨੁ ਧ੍ਯ੍ਯਾਨੁ ਕਵਨ ਬਿਧਿ ਉਸ੍ਤਤਿ ਕਰੀਐ ॥	ਸਮੁ ੫, ੮ : ੧	੧੩੮੬
ਕਵਨੁ ਜੋਧੁ ਜੋ ਕਾਲੁ ਸੰਘਾਰੈ ॥	ਰਾਮ ੧, ਸਿਗੋ, ੪੮ : ੫	੯੪੩
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥	ਰਾਮ ਕਬ, ੩, ੫ : ੧	੯੬੯
ਕਵਨੁ ਬਾਪਾਰੀ ਜਾ ਕਾ ਊਹਾ ਵਿਸਾਹੁ ॥	ਗਉ ੫, ੮੫, ੧ : ੪	੧੮੧
ਕਵਲ ਨੈਨ ਮਧੁਰ ਬੈਨ ਕੋਟਿ ਸੈਨ ਸੰਗ ਸੋਭ ਕਹਤ ਮਾ ਜਸੋਦ ਜਿਸਹਿ ਦਹੀ ਭਾਤੁ ਖਾਹਿ ਜੀਉ ॥	ਸਵ ੪, ਗਯੰ, ੬ : ੨	੧੪੦੨
ਕਵਲ ਪ੍ਰਗਾਸ ਸਦਾ ਆਨੰਦ ॥	ਗਉ ੫, ਥਿਤੀ, ੮ : ੩	੨੯੮
ਕਵਲ ਪ੍ਰਗਾਸ ਭਏ ਸਾਧਸੰਗੇ ਦੁਰਮਤਿ ਬੁਧਿ ਤਿਆਗੀ ॥	ਗੂਜ ੫, ੩੨, ੨ : ੨	੫੦੩
ਕਵਲਾ ਚਰਨ ਸਰਨ ਹੈ ਜਾ ਕੇ ॥	ਗਉ ਕਬ, ਅਸ ੩੮, ੩ : ੧	੩੩੦
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥	ਸਵ ੪, ਕਲ੍ਯ, ੧ : ੧੨	੧੩੯੬
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥	ਸਵ ੪, ਕਲ੍ਯ, ੨ : ੪	੧੩੯੬
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥	ਸਵ ੪, ਕਲ੍ਯ, ੩ : ੪	੧੩੯੭
ਕਵਿ ਕਲ੍ਯ ਠਕੁਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਭਰੇ ॥	ਸਵ ੪, ਕਲ੍ਯ, ੪ : ੪	੧੩੯੭
ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥	ਸਵ ੪, ਕੀਰ, ੧ : ੩	੧੪੦੬
ਕਵਿ ਜਨ ਕਲ੍ਯ ਸਬੁਧੀ ਕੀਰਤਿ ਜਨ ਅਮਰਦਾਸ ਬਿਸ੍ਤਰੀਯਾ ॥	ਸਵ ੩, ਕਲ੍ਯ, ੧ : ੪	੧੩੯੨
ਕੜਛੀਆ ਫਿਰੰਨ੍ਹਿ ਸੁਆਉ ਨ ਜਾਣਨ੍ਹਿ ਸੁਞੀਆ ॥	ਗੂਜ ੫, ਵਾਰ ੧੨ ਸ, ੫, ੧ : ੧	੫੨੧
ਕੜਿ ਬੰਧਨਿ ਬਾਧਿਓ ਸੀਸ ਮਾਰ ॥	ਬਸੰ ੧, ਅਸ ੨, ੨ : ੪	੧੧੮੮
ਕੜੀਆਲੁ ਮੁਖੇ ਗੁਰਿ ਅੰਕਸੁ ਪਾਇਆ ਰਾਮ ॥	ਵਡ ੪, ਘੋੜੀ ੨, ੩ : ੧	੫੭੬
ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥	ਵਡ ੪, ਘੋੜੀ ੧, ੩ : ੧	੫੭੫
ਕਾਇਅਉ ਧੂਪ ਦੀਪ ਨਈਬੇਦਾ ਕਾਇਅਉ ਪੂਜਉ ਪਾਤੀ ॥	ਧਨਾ ਪੀਪਾ, ੩, ੧ : ੨	੬੯੫
ਕਾਇਆਂ ਅਗਨਿ ਕਰੇ ਨਿਭਰਾਂਤਿ ॥	ਮਲਾ ੧, ੬, ੧ : ੨	੧੨੫੬
ਕਾਇਆ ਅੰਦਰਿ ਅੰਮ੍ਰਿਤ ਸਰੁ ਸਾਚਾ ਮਨੁ ਪੀਵੈ ਭਾਇ ਸੁਭਾਈ ਹੇ ॥	ਮਾਰੂ ੩, ਸੋਲਾ ੩, ੪ : ੩	੧੦੪੬
ਕਾਇਆ ਅੰਦਰਿ ਆਪਿ ਵਸਿ ਰਹਿਆ ਆਪੇ ਰਸ ਭੋਗੀ ॥	ਗੂਜ ੩, ਵਾਰ, ੧੩ : ੨	੫੧੪
ਕਾਇਆ ਅੰਦਰਿ ਆਪੇ ਵਸੈ ਅਲਖੁ ਨ ਲਖਿਆ ਜਾਈ ॥	ਸੂਹੀ ੩, ਅਸ ੨, ੩ : ੧	੭੫੪
ਕਾਇਆ ਅੰਦਰਿ ਸਭੁ ਕਿਛੁ ਵਸੈ ਖੰਡ ਮੰਡਲ ਪਾਤਾਲਾ ॥	ਸੂਹੀ ੩, ਅਸ ੨, ੨ : ੧	੭੫੪
ਕਾਇਆ ਅੰਦਰਿ ਹਉਮੈ ਮੇਰਾ ॥	ਮਾਝ ੩, ਅਸ ੨੮, ੩ : ੧	੧੨੬
ਕਾਇਆ ਅੰਦਰਿ ਗੜੁ ਕੋਟੁ ਹੈ ਸਭਿ ਦਿਸੰਤਰ ਦੇਸਾ ॥	ਰਾਮ ੩, ਵਾਰ, ੧੬ : ੧	੯੫੫
ਕਾਇਆ ਅੰਦਰਿ ਜਗਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤਿਪਾਲਾ ॥	ਸੂਹੀ ੩, ਅਸ ੨, ੨ : ੨	੭੫੪
ਕਾਇਆ ਅੰਦਰਿ ਤੋਲਿ ਤੁਲਾਵੈ ਆਪੇ ਤੋਲਣਹਾਰਾ ॥	ਸੂਹੀ ੩, ਅਸ ੨, ੫ : ੧	੭੫੪
ਕਾਇਆ ਅੰਦਰਿ ਪਾਪੁ ਪੁੰਨੁ ਦੁਇ ਭਾਈ ॥	ਮਾਝ ੩, ਅਸ ੨੮, ੪ : ੧	੧੨੬
ਕਾਇਆ ਅੰਦਰਿ ਬ੍ਰਹਮਾ ਬਿਸਨੁ ਮਹੇਸਾ ਸਭ ਓਪਤਿ ਜਿਤੁ ਸੰਸਾਰਾ ॥	ਸੂਹੀ ੩, ਅਸ ੨, ੭ : ੧	੭੫੪
ਕਾਇਆ ਅੰਦਰਿ ਭਉ ਭਾਉ ਵਸੈ ਗੁਰ ਪਰਸਾਦੀ ਪਾਈ ॥	ਸੂਹੀ ੩, ਅਸ ੨, ੬ : ੩	੭੫੪

ਕਾਇਆ ਅੰਦਰਿ ਰਤਨ ਪਦਾਰਥ ਭਗਤਿ ਭਰੇ ਭੰਡਾਰਾ ॥	ਸੂਹੀ ੩, ਅਸ ੨, ੪ : ੧	-	੭੫੪
ਕਾਇਆ ਅੰਦਰਿ ਵਣਜੁ ਕਰੇ ਵਾਪਾਰਾ ਨਾਮੁ ਨਿਧਾਨੁ ਸਚੁ ਪਾਵਣਿਆ ॥	ਮਾਝ ੩, ਅਸ ੧੦, ੬ : ੩	-	੧੧੫
ਕਾਇਆ ਅੰਮ੍ਰਿਤਿ ਰਹੀ ਭਰਪੂਰੇ ਪਾਈਐ ਸਬਦਿ ਵੀਚਾਰੀ ॥	ਰਾਮ ੩, ਅਸ ੪, ੧੯ : ੧	-	੯੧੧
ਕਾਇਆ ਆਰਣੁ ਮਨੁ ਵਿਚਿ ਲੋਹਾ ਪੰਚ ਅਗਨਿ ਤਿਤੁ ਲਾਗਿ ਰਹੀ ॥	ਮਾਰੂ ੧, ੩, ੩ : ੧	-	੯੯੦
ਕਾਇਆ ਸਰੀਰੈ ਵਿਚਿ ਸਭੁ ਕਿਛੁ ਪਾਇਆ ॥	ਮਾਝ ੩, ਅਸ ੧੪, ੩ : ੨	-	੧੧੭
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥	ਸਿਰੀ ੩, ੫੧, ੧ : ੧	-	੩੩
ਕਾਇਆ ਸੇਜ ਗੁਰ ਸਬਦਿ ਸੁਖਾਲੀ ਗਿਆਨ ਤਤਿ ਕਰਿ ਭੋਗੋ ॥	ਸੂਹੀ ੪, ਛੰਤ ੧, ੧ : ੫	-	੭੭੩
ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥	ਸਿਰੀ ੧, ਅਸ ੯, ੮ : ੨	-	੫੯
ਕਾਇਆ ਸੋਧਹਿ ਸਬਦੁ ਵੀਚਾਰਹਿ ॥	ਮਾਰੂ ੩, ਸੋਲਾ ੨੪, ੧੪ : ੧	-	੧੦੬੮
ਕਾਇਆ ਸੋਧਿ ਤਰੈ ਭਵ ਸਾਗਰੁ ਆਤਮ ਤਤੁ ਵੀਚਾਰੀ ॥	ਰਾਮ ੧, ਅਸ ੯, ੧੩ : ੧	-	੯੦੮
ਕਾਇਆ ਹੰਸ ਕਿਆ ਪ੍ਰੀਤਿ ਹੈ ਜਿ ਪਇਆ ਹੀ ਛਡਿ ਜਾਇ ॥	ਗੂਜ ੩, ਵਾਰ ੭ ਸ, ੩, ੧ : ੧	-	੫੧੦
ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ ॥	ਵਡ ੧, ਅਲਾ ੧, ੧ : ੪	-	੫੭੯
ਕਾਇਆ ਹੰਸ ਪ੍ਰੀਤਿ ਬਹੁ ਧਾਰੀ ॥	ਮਾਰੂ ੧, ਸੋਲਾ ੮, ੬ : ੧	-	੧੦੨੮
ਕਾਇਆ ਹੰਸਿ ਸੰਜੋਗੁ ਮੇਲਿ ਮਿਲਾਇਆ ॥	ਮਾਝ ੧, ਵਾਰ, ੪ : ੧	-	੧੩੯
ਕਾਇਆ ਹੰਸੁ ਧੁਰਿ ਮੇਲੁ ਕਰਤੈ ਲਿਖਿ ਪਾਇਆ ॥	ਰਾਮ ੩, ਵਾਰ, ੧੪ : ੧	-	੯੫੪
ਕਾਇਆ ਹੰਸੁ ਨਿਰਮਲੁ ਦਰਿ ਸਚੈ ਜਾਣੁ ॥	ਮਾਰੂ ੩, ਸੋਲਾ ੨੧, ੧੩ : ੨	-	੧੦੬੫
ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥	ਮਾਰੂ ੩, ਸੋਲਾ ੧੬, ੪ : ੧	-	੧੦੫੯
ਕਾਇਆ ਹਾਂਡੀ ਕਾਠ ਕੀ ਨਾ ਓਹੁ ਚਰ੍ਹੈ ਬਹੋਰਿ ॥	ਸਲੋ ਕਬ, ੭੦ : ੨	-	੧੩੬੮
ਕਾਇਆ ਕੰਚਨ ਕੋਟੁ ਅਪਾਰਾ ॥	ਮਾਰੂ ੩, ਸੋਲਾ ੧੬, ੩ : ੧	-	੧੦੫੯
ਕਾਇਆ ਕੰਚਨੁ ਸਬਦੁ ਵੀਚਾਰਾ ॥	ਮਾਰੂ ੩, ਸੋਲਾ ੨੧, ੧ : ੧	-	੧੦੬੪
ਕਾਇਆ ਕੰਚਨੁ ਸਬਦੇ ਰਾਤੀ ਸਾਚੈ ਨਾਇ ਪਿਆਰੀ ॥	ਰਾਮ ੩, ਅਸ ੪, ੧੮ : ੧	-	੯੧੧
ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ ॥	ਵਡ ੩, ਅਲਾ ੪, ੨ : ੧	-	੫੮੪
ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥	ਵਡ ੩, ਅਲਾ ੪, ੨ : ੬	-	੫੮੫
ਕਾਇਆ ਕਚੀ ਕਚਾ ਚੀਰੁ ਹੰਢਾਏ ॥	ਮਾਝ ੩, ਅਸ ੫, ੨ : ੧	-	੧੧੧
ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ॥	ਤਿਲੰ ੧, ੫, ੨ : ੪	-	੭੨੩
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥	ਗਉ ੧, ੧੫, ੪ : ੧	-	੧੫੬
ਕਾਇਆ ਕਮਲੁ ਹੈ ਕੁਮਲਾਣਾ ॥	ਮਾਰੂ ੩, ਸੋਲਾ ੮, ੮ : ੧	-	੧੦੫੧
ਕਾਇਆ ਕਲਾਲਨਿ ਲਾਹਨਿ ਮੇਲਉ ਗੁਰ ਕਾ ਸਬਦੁ ਗੁੜੁ ਕੀਨੁ ਰੇ ॥	ਰਾਮ ਕਬ, ੧, ੧ : ੧	-	੯੬੮
ਕਾਂਇਆ ਕੜਾਸਣੁ ਮਨੁ ਜਾਗੋਟੀ ॥	ਰਾਮ ੧, ਸਿਗੋ, ੧੧ : ੨	-	੯੩੯
ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥	ਸੋਰ ੧, ਅਸ ੩, ੮ : ੧	-	੬੩੬
ਕਾਇਆ ਕਾਗਦੁ ਮਨੁ ਪਰਵਾਣਾ ॥	ਧਨਾ ੧, ੭, ੧ : ੧	-	੬੬੨
ਕਾਇਆ ਕਾਪਰੁ ਚੀਰ ਬਹੁ ਫਾਰੇ ਹਰਿ ਰੰਗੁ ਨ ਲਹੈ ਸਭਾਗਾ ॥	ਮਾਲੀ ੪, ੪, ੩ : ੨	-	੯੮੫
ਕਾਇਆ ਕਾਮਣਿ ਅਤਿ ਸੁਆਲਿਉ ਪਿਰੁ ਵਸੈ ਜਿਸੁ ਨਾਲੇ ॥	ਸੂਹੀ ੩, ਅਸ ੨, ੧ : ੧	-	੭੫੪
ਕਾਇਆ ਕਾਮਣਿ ਸਦਾ ਸੁਹੇਲੀ ਗੁਰਮੁਖਿ ਨਾਮੁ ਸਮ੍ਹਾਲਾ ॥	ਸੂਹੀ ੩, ਅਸ ੨, ੨ : ੩	-	੭੫੪
ਕਾਇਆ ਕਾਮਣਿ ਜੇ ਕਰੀ ਭੋਗੇ ਭੋਗਣਹਾਰੁ ॥	ਸਿਰੀ ੧, ੨੦, ੩ : ੧	-	੨੧
ਕਾਇਆ ਕਿਰਦਾਰ ਅਉਰਤ ਯਕੀਨਾ ॥	ਮਾਰੂ ੫, ਸੋਲਾ ੧੨, ੧੨ : ੧	-	੧੦੮੪
ਕਾਇਆ ਕੀ ਅਗਨਿ ਬ੍ਰਹਮੁ ਪਰਜਾਰੈ ॥	ਭੈਰ ਕਬ, ੧੧, ੨ : ੨	-	੧੧੬੦
ਕਾਇਆ ਕੀ ਅਗਨਿ ਬ੍ਰਹਮੁ ਪਰਜਾਲੇ ॥	ਰਾਮ ੩, ਵਾਰ ੧੨ ਸ, ੧, ੫ : ੨	-	੯੫੨
ਕਾਇਆ ਕੁਸੁਧ ਹਉਮੈ ਮਲੁ ਲਾਈ ॥	ਮਾਰੂ ੩, ਸੋਲਾ ੨, ੧੦ : ੧	-	੧੦੪੫
ਕਾਇਆ ਕੁਟੰਬੁ ਮੋਹੁ ਨ ਬੂਝੈ ॥	ਮਾਰੂ ੩, ਸੋਲਾ ੨, ੮ : ੧	-	੧੦੪੫
ਕਾਇਆ ਕੂਮਲ ਫੁਲ ਗੁਣ ਨਾਨਕ ਗੁਪਸਿ ਮਾਲ ॥	ਸੂਹੀ ੩, ਵਾਰ ੧੮ ਸ, ੧, ੧ : ੧	-	੭੯੧
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥	ਵਡ ੧, ਛੰਤ ੧, ੧ : ੧	-	੫੬੫
ਕਾਇਆ ਕੂੜਿ ਵਿਗਾੜਿ ਕਾਹੇ ਨਾਈਐ ॥	ਵਡ ੧, ਛੰਤ ੧, ੧ : ੬	-	੫੬੬
ਕਾਇਆ ਕੋਟੁ ਅਤਿ ਅਪਾਰਾ ॥	ਮਾਰੂ ੩, ਸੋਲਾ ੨੦, ੧੪ : ੧	-	੧੦੬੪
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥	ਗਉ ੪, ਵਾਰ, ੧੫ : ੧	-	੩੦੯
ਕਾਇਆ ਕੋਟੁ ਅਪਾਰੁ ਹੈ ਮਿਲਣਾ ਸੰਜੋਗੀ ॥	ਗੂਜ ੩, ਵਾਰ, ੧੩ : ੧	-	੫੧੪
ਕਾਇਆ ਕੋਟੁ ਹੈ ਆਕਾਰਾ ॥	ਮਾਰੂ ੩, ਸੋਲਾ ੧੬, ੨ : ੧	-	੧੦੫੯

ਕਾਇਆ ਕੋਟੁ ਗੜੈ ਮਹਿ ਰਾਜਾ ॥	ਮਾਰੂ ੧, ਸੋਲਾ ੧੬, ੧੫ : ੧	-	੧੦੩੨
ਕਾਇਆ ਕੋਟੁ ਪਕੇ ਹਟਨਾਲੇ ॥	ਮਾਰੂ ੩, ਸੋਲਾ ੨੧, ੧੫ : ੧	-	੧੦੬੫
ਕਾਇਆ ਕੋਟੁ ਰਚਾਇਆ ਹਰਿ ਸਚੈ ਆਪੇ ॥	ਸੂਹੀ ੩, ਵਾਰ, ੧੩ : ੧	-	੭੮੯
ਕਾਇਆ ਗੜ ਮਹਲ ਮਹਲੀ ਪ੍ਰਭੁ ਸਾਚਾ ਸਚੁ ਸਾਚਾ ਤਖਤੁ ਰਚਾਇਆ ॥	ਮਾਰੂ ੧, ਸੋਲਾ ੧੮, ੧੨ : ੩	-	੧੦੩੯
ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥	ਤੁਖਾ ੪, ਛੰਤ ੧, ੪ : ੩	-	੧੧੧੪
ਕਾਇਆ ਛੀਜੈ ਭਈ ਸਿਬਾਲੁ ॥	ਰਾਮ ੧, ਓਅੰ, ੨੪ : ੮	-	੯੩੩
ਕਾਇਆ ਢੂਢੈ ਕੇਸਵਾ ॥	ਬਸੰ ਨਾਮ, ੨, ੧ : ੨	-	੧੧੯੬
ਕਾਇਆ ਪਾਤ੍ਰੁ ਪ੍ਰਭੁ ਕਰਣੈਹਾਰਾ ॥	ਮਾਰੂ ੫, ਸੋਲਾ ੯, ੧੫ : ੧	-	੧੦੮੧
ਕਾਇਆ ਬਹੁ ਖੰਡ ਖੋਜਤੇ ਨਵ ਨਿਧਿ ਪਾਈ ॥	ਧਨਾ ਪੀਪਾ, ੩, ੧* : ੧	-	੬੯੫
ਕਾਇਆ ਬਿਗੂਤੀ ਬਹੁ ਬਿਧਿ ਭਾਤੀ ॥	ਗਉ ਕਬ, ੩੨, ੨ : ੧	-	੩੨੯
ਕਾਇਆ ਬਿਰਖੁ ਪੰਖੀ ਵਿਚਿ ਵਾਸਾ ॥	ਮਾਰੂ ੩, ਸੋਲਾ ੨੪, ੧੩ : ੧	-	੧੦੬੮
ਕਾਇਆ ਬ੍ਰਹਮਾ ਮਨੁ ਹੈ ਧੋਤੀ ॥	ਆਸਾ ੧, ੨੦, ੧ : ੧	-	੩੫੫
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥	ਆਸਾ ੧, ਪਟੀ, ੨੮ : ੨	-	੪੩੪
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ ॥	ਮਲਾ ੧, ੫, ੪ : ੧	-	੧੨੫੬
ਕਾਇਆ ਮੰਦਰ ਮਨਸਾ ਥੰਭ ॥	ਗਉ ਕਬ, ਵਾ, ੧ : ੨	-	੩੪੪
ਕਾਂਇਆ ਮਾਂਜਸਿ ਕਉਨ ਗੁਨਾਂ ॥	ਸੋਰ ਕਬ, ੮, ੧* : ੧	-	੬੫੬
ਕਾਇਆ ਮਿਟੀ ਅੰਧੁ ਹੈ ਪਉਣੈ ਪੁਛਹੁ ਜਾਇ ॥	ਗੂਜ ੩, ਵਾਰ ੭ ਸ, ੩, ੧ : ੩	-	੫੧੧
ਕਾਇਆ ਨਗਰ ਮਹਿ ਕਰਮ ਹਰਿ ਬੋਵਹੁ ਹਰਿ ਜਾਮੈ ਹਰਿਆ ਖੇਤੁ ॥	ਆਸਾ ੪, ੬੧, ੩ : ੧	-	੩੬੮
ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥	ਬਿਲਾ ੪, ੪, ੨ : ੧	-	੮੦੦
ਕਾਇਆ ਨਗਰਿ ਇਕੁ ਬਾਲਕੁ ਵਸਿਆ ਖਿਨੁ ਪਲੁ ਥਿਰੁ ਨ ਰਹਾਈ ॥	ਬਸੰ ੪, ਅਸ ੧, ੧ : ੧	-	੧੧੯੧
ਕਾਇਆ ਨਗਰਿ ਨਗਰਿ ਹਰਿ ਬਸਿਓ ਮਤਿ ਗੁਰਮਤਿ ਹਰਿ ਹਰਿ ਸਹੇ ॥	ਪ੍ਰਭਾ ੪, ੪, ੨ : ੧	-	੧੩੩੬
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥	ਬੈਰਾ ੪, ੪, ੧ : ੧	-	੭੨੦
ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥	ਪ੍ਰਭਾ ੪, ੫, ੨ : ੧	-	੧੩੩੬
ਕਾਇਆ ਨਗਰੀ ਇਹੁ ਮਨੁ ਰਾਜਾ ਪੰਚ ਵਸਹਿ ਵੀਚਾਰੀ ॥	ਰਾਮ ੧, ਅਸ ੯, ੯ : ੧	-	੯੦੭
ਕਾਇਆ ਨਗਰੀ ਸਬਦੇ ਖੋਜੇ ਨਾਮੁ ਨਵੰ ਨਿਧਿ ਪਾਈ ॥	ਰਾਮ ੩, ਅਸ ੨, ੨੨ : ੧	-	੯੧੦
ਕਾਇਆ ਨਗਰੀ ਮਹਿ ਮੰਗਣਿ ਚੜਹਿ ਜੋਗੀ ਤਾ ਨਾਮੁ ਪਲੈ ਪਾਈ ॥	ਰਾਮ ੩, ਅਸ ੧, ੩ : ੨	-	੯੦੮
ਕਾਇਆ ਨਗਰੁ ਢਹੈ ਢਹਿ ਢੇਰੀ ॥	ਮਾਰੂ ੩, ਸੋਲਾ ੮, ੧੫ : ੧	-	੧੦੫੨
ਕਾਂਇਆ ਨਗਰੁ ਢਹੈ ਢਹਿ ਢੇਰੀ ਬਿਨੁ ਸਬਦੈ ਪਤਿ ਜਾਈ ਹੇ ॥	ਮਾਰੂ ੧, ਸੋਲਾ ੨, ੩ : ੩	-	੧੦੨੧
ਕਾਇਆ ਨਗਰੁ ਨਗਰ ਗੜ ਅੰਦਰਿ ॥	ਮਾਰੂ ੧, ਸੋਲਾ ੧੩, ੧ : ੧	-	੧੦੩੩
ਕਾਇਆ ਨਗਰੁ ਨਗਰੁ ਹੈ ਨੀਕੋ ਵਿਚਿ ਸਉਦਾ ਹਰਿ ਰਸੁ ਕੀਜੈ ॥	ਕਲਿ ੪, ਅਸ ੧, ੩ : ੧	-	੧੩੨੩
ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥	ਤਿਲੰ ੧, ੩, ੨ : ੧	-	੭੨੨
ਕਾਇਆ ਰਤਿ ਬਹੁ ਰੂਪ ਰਚਾਹੀ ॥	ਗਉ ਕਬ, ੫, ੨ : ੧	-	੩੨੪
ਕਾਇਆ ਰੋਗੁ ਨ ਛਿਦ੍ਰੁ ਕਿਛੁ ਨਾ ਕਿਛੁ ਕਾੜਾ ਸੋਗੁ ॥	ਸਿਰੀ ੫, ਅਸ ੨੬, ੮ : ੧	-	੭੧
ਕਾਇਆ ਲਾਹਣਿ ਆਪੁ ਮਦੁ ਮਜਲਸ ਤ੍ਰਿਸਨਾ ਧਾਤੁ ॥	ਬਿਹਾ ੪, ਵਾਰ ੧੨ ਸ, ਮਰ, ੨ : ੧	-	੫੫੩
ਕਾਇਆ ਵਿਚਿ ਤੋਟਾ ਕਾਇਆ ਵਿਚਿ ਲਾਹਾ ॥	ਮਾਰੂ ੩, ਸੋਲਾ ੨੨, ੧੨ : ੧	-	੧੦੬੬
ਕਾਇਆ ਵਿਚਿ ਵਸਤੁ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੨੨, ੧੪ : ੧	-	੧੦੬੬
ਕਾਇ ਕਮੰਡਲੁ ਕਾਪੜੀਆ ਰੇ ਅਠਸਠਿ ਕਾਇ ਫਿਰਾਹੀ ॥	ਗੂਜ ਤ੍ਰਿਲੋ, ੧, ੪ : ੧	-	੫੨੬
ਕਾਇ ਜਪਹੁ ਰੇ ਕਾਇ ਤਪਹੁ ਰੇ ਕਾਇ ਬਿਲੋਵਹੁ ਪਾਣੀ ॥	ਗੂਜ ਤ੍ਰਿਲੋ, ੧, ੩ : ੧	-	੫੨੬
ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥	ਸਲੋ ੩, ੧੦੪ : ੧	-	੧੩੮੩
ਕਾਇਮੁ ਦਾਇਮੁ ਸਦਾ ਪਾਤਿਸਾਹੀ ॥	ਗਉ ਰਵਿ, ੨, ੨ : ੧	-	੩੪੫
ਕਾਂਇ ਰੇ ਬਕਬਾਦੁ ਲਾਇਓ ॥	ਟੋਡੀ ਨਾਮ, ੧, ੧* : ੧	-	੭੧੮
ਕਾਈ ਆਸ ਨ ਪੁੰਨੀਆ ਨਿਤ ਪਰ ਮਲੁ ਹਿਰਤੇ ॥	ਗਉ ੪, ਵਾਰ, ੩੨ : ੪	-	੩੧੭
ਕਾਈ ਬਾਤ ਨ ਰਹੀਆ ਊਰੀ ॥	ਸੋਰ ੫, ੫੮, ੧ : ੨	-	੬੨੩
ਕਾਂਏਂ ਆਨ ਆਨ ਰੁਚੀਐ ॥	ਸਾਰ ੫, ੧੩੦, ੨ : ੩	-	੧੨੨੯

ਕਾਏਂ ਰੇ ਮਨ ਬਿਖਿਆ ਬਨ ਜਾਇ ॥	ਸਾਰ ਨਾਮ, ੧, ੧*: ੧	-	੧੨੫੨
ਕਾਸਟ ਮਹਿ ਜਿਉ ਹੈ ਬੈਸੰਤਰੁ ਮਥਿ ਸੰਜਮਿ ਕਾਢਿ ਕਢੀਜੈ ॥	ਕਲਿ ੪, ਅਸ ੧, ੧ : ੧	-	੧੩੨੩
ਕਾਸੀ ਕਾਂਤੀ ਪੁਰੀ ਦੁਆਰਾ ॥	ਮਾਰੂ ੧, ਸੋਲਾ ੨, ੯ : ੨	-	੧੦੨੨
ਕਾਂਸੀ ਕ੍ਰਿਸਨੁ ਚਰਾਵਤ ਗਾਊ ਮਿਲਿ ਹਰਿ ਜਨ ਸੋਭਾ ਪਾਈ ॥	ਮਲਾ ੪, ੨, ੨ : ੨	-	੧੨੬੩
ਕਾਸੀ ਤੇ ਧੁਨਿ ਊਪਜੈ ਧੁਨਿ ਕਾਸੀ ਜਾਈ ॥	ਬਿਲਾ ਕਬ, ੧੧, ੧ : ੧	-	੮੫੭
ਕਾਸੀ ਫੂਟੀ ਪੰਡਿਤਾ ਧੁਨਿ ਕਹਾਂ ਸਮਾਈ ॥	ਬਿਲਾ ਕਬ, ੧੧, ੧ : ੨	-	੮੫੭
ਕਾਸੀ ਮਗਹਰ ਸਮ ਬੀਚਾਰੀ ॥	ਗਉ ਕਬ, ੧੫, ੪ : ੧	-	੩੨੬
ਕਾਹੂ ਉਦਿਆਨ ਭ੍ਰਮਤ ਪਛੁਤਾਪੈ ॥	ਗਉ ੫, ਬਾਅ, ੧੭ : ੨੫੩	-	੨੫੩
ਕਾਹੂ ਸੰਗਿ ਨ ਚਾਲਹੀ ਮਾਇਆ ਜੰਜਾਲ ॥	ਬਿਲਾ ੫, ੨੯, ੧*: ੧	-	੮੦੭
ਕਾਹੂ ਹੋ ਗਉਨੁ ਕਰਿ ਹੋ ॥	ਗਉ ੫, ੧੫੫*, ੨ : ੨	-	੨੧੩
ਕਾਹੂ ਹੋ ਡੰਡ ਧਰਿ ਹੋ ॥	ਗਉ ੫, ੧੫੫*, ੧ : ੨	-	੨੧੩
ਕਾਹੂ ਕਾਜ ਨ ਆਵਤ ਬਿਖਿਆ ॥	ਗਉ ੫, ੧੬੬, ੧*: ੨	-	੧੯੯
ਕਾਹੂ ਕਾਜਿ ਨਾਹੀ ਗਾਵਾਰ ॥	ਗਉ ੫, ਅਸ ੬, ੨ : ੨	-	੨੩੮
ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ ॥	ਆਸਾ ਕਬ, ੧੬, ੧ : ੨	-	੪੭੯
ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥	ਗਉ ੫, ੧੫੫*, ੨ : ੧	-	੨੧੩
ਕਾਹੂ ਜੁਗਤਿ ਕਿਤੈ ਨ ਪਾਈਐ ਧਰਮਿ ॥	ਗਉ ੫, ਸੁਖ ੯, ੫ : ੯	-	੨੭੪
ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥	ਗਉ ੫, ੧੫੫*, ੧ : ੧	-	੨੧੩
ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥	ਗਉ ੫, ੧੫੫*, ੩ : ੧	-	੨੧੩
ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ ॥	ਆਸਾ ਕਬ, ੧੬, ੧ : ੧	-	੪੭੯
ਕਾਹੂ ਪਹਿ ਰਾਜੁ ਕਾਹੂ ਪਹਿ ਸੁਰਗਾ ਕੋਟਿ ਮਧੇ ਮੁਕਤਿ ਕਹਉ ॥	ਕਲਿ ੫, ੬, ੨ : ੧	-	੧੩੨੨
ਕਾਹੂ ਪੰਥੁ ਦਿਖਾਰੈ ਆਪੈ ॥	ਗਉ ੫, ਬਾਅ, ੧੭ : ੨੫੩	-	੨੫੩
ਕਾਹੂ ਪਵਨ ਧਾਰ ਜਾਤ ਬਿਹਾਏ ॥	ਰਾਮ ੫, ਅਸ ੩, ੪ : ੩	-	੯੧੪
ਕਾਹੂ ਫਲ ਕੀ ਇਛਾ ਨਹੀ ਬਾਛੈ ॥	ਗਉ ੫, ਸੁਖ ੯, ੨ : ੫	-	੨੭੪
ਕਾਹੂ ਬਿਹਾਵੈ ਅਮਲੀ ਹੂਆ ॥	ਰਾਮ ੫, ਅਸ ੩, ੩ : ੨	-	੯੧੪
ਕਾਹੂ ਬਿਹਾਵੈ ਸੇਵਾ ਜਰੂਰਤਿ ॥	ਰਾਮ ੫, ਅਸ ੩, ੭ : ੨	-	੯੧੪
ਕਾਹੂ ਬਿਹਾਵੈ ਸੋਧਤ ਜੀਵਤ ॥	ਰਾਮ ੫, ਅਸ ੩, ੭ : ੩	-	੯੧੪
ਕਾਹੂ ਬਿਹਾਵੈ ਸੋ ਪਿੜੁ ਮਾਲਤ ॥	ਰਾਮ ੫, ਅਸ ੩, ੫ : ੨	-	੯੧੪
ਕਾਹੂ ਬਿਹਾਵੈ ਖੇਲਤ ਜੂਆ ॥	ਰਾਮ ੫, ਅਸ ੩, ੩ : ੧	-	੯੧੪
ਕਾਹੂ ਬਿਹਾਵੈ ਜੀਆਇਹ ਹਿਰਤੇ ॥	ਰਾਮ ੫, ਅਸ ੩, ੬ : ੨	-	੯੧੪
ਕਾਹੂ ਬਿਹਾਵੈ ਜੋਗ ਤਪ ਪੂਜਾ ॥	ਰਾਮ ੫, ਅਸ ੩, ੪ : ੧	-	੯੧੪
ਕਾਹੂ ਬਿਹਾਵੈ ਦਿਨੁ ਰੈਨਿ ਚਾਲਤ ॥	ਰਾਮ ੫, ਅਸ ੩, ੫ : ੧	-	੯੧੪
ਕਾਹੂ ਬਿਹਾਵੈ ਨਟ ਨਾਟਿਕ ਨਿਰਤੇ ॥	ਰਾਮ ੫, ਅਸ ੩, ੬ : ੧	-	੯੧੪
ਕਾਹੂ ਬਿਹਾਵੈ ਪਰ ਦਰਬ ਚੋਰਾਏ ॥	ਰਾਮ ੫, ਅਸ ੩, ੩ : ੩	-	੯੧੪
ਕਾਹੂ ਬਿਹਾਵੈ ਬਾਲ ਪੜਾਵਤ ॥	ਰਾਮ ੫, ਅਸ ੩, ੫ : ੩	-	੯੧੪
ਕਾਹੂ ਬਿਹਾਵੈ ਬੇਦ ਅਰੁ ਬਾਦਿ ॥	ਰਾਮ ੫, ਅਸ ੩, ੨ : ੧	-	੯੧੪
ਕਾਹੂ ਬਿਹਾਵੈ ਮਤਾ ਮਸੂਰਤਿ ॥	ਰਾਮ ੫, ਅਸ ੩, ੭ : ੧	-	੯੧੪
ਕਾਹੂ ਬਿਹਾਵੈ ਮਾਇ ਬਾਪ ਪੂਤ ॥	ਰਾਮ ੫, ਅਸ ੩, ੧ : ੨	-	੯੧੪
ਕਾਹੂ ਬਿਹਾਵੈ ਰਸਨਾ ਸਾਦਿ ॥	ਰਾਮ ੫, ਅਸ ੩, ੨ : ੨	-	੯੧੪
ਕਾਹੂ ਬਿਹਾਵੈ ਰੰਗ ਰਸ ਰੂਪ ॥	ਰਾਮ ੫, ਅਸ ੩, ੧ : ੧	-	੯੧੩
ਕਾਹੂ ਬਿਹਾਵੈ ਰਾਜ ਮਹਿ ਡਰਤੇ ॥	ਰਾਮ ੫, ਅਸ ੩, ੬ : ੩	-	੯੧੪
ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ ॥	ਰਾਮ ੫, ਅਸ ੩, ੧ : ੩	-	੯੧੪
ਕਾਹੂ ਬਿਹਾਵੈ ਲਪਟਿ ਸੰਗਿ ਨਾਰੀ ॥	ਰਾਮ ੫, ਅਸ ੩, ੨ : ੩	-	੯੧੪
ਕਾਹੂ ਬੋਲ ਨ ਪਹੁਚਤ ਪ੍ਰਾਨੀ ॥	ਗਉ ੫, ਸੁਖ ੧੮, ੫ : ੩	-	੨੮੭
ਕਾਹੂ ਮਹਿ ਮੋਤੀ ਮੁਕਤਾਹਲ ਕਾਹੂ ਬਿਆਧਿ ਲਗਾਈ ॥	ਆਸਾ ਕਬ, ੧੬, ੨ : ੨	-	੪੭੯
ਕਾਹੂ ਰੋਗ ਸੋਗ ਭਰਮੀਜਾ ॥	ਰਾਮ ੫, ਅਸ ੩, ੪ : ੨	-	੯੧੪
ਕਾਹੇ ਏਕ ਬਿਨਾ ਚਿਤੁ ਲਾਈਐ ॥	ਆਸਾ ੫, ੩੮, ੧*: ੧	-	੩੭੯
ਕਾਹੇ ਸੋਚ ਕਰਹਿ ਰੇ ਪ੍ਰਾਣੀ ॥	ਗਉ ੫, ਸੁਖ ੧੭, ੫ : ੯	-	੨੮੬

ਕਾਹੇ ਕਉ ਕੀਜੈ ਧਿਆਨੁ ਜਪੰਨਾ ॥	ਆਸਾ ਨਾਮ, ੪, ੧*: ੧	-	੪੮੫
ਕਾਹੇ ਕਉ ਤੁਝੁ ਇਹੁ ਮਨੁ ਲਾਇਆ ॥	ਰਾਮ ੧, ਸਿਗੋ, ੧੯ : ੨	-	੯੩੯
ਕਾਹੇ ਕਉ ਮੂਰਖ ਭਖਲਾਇਆ ॥	ਗਉ ੫, ੧੧੨, ੧*: ੧	-	੧੮੮
ਕਾਹੇ ਕਲਰਾ ਸਿੰਚਹੁ ਜਨਮੁ ਗਵਾਵਹੁ ॥	ਬਸੰ ੧, ੯, ੧*: ੧	-	੧੧੭੧
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥	ਸਲੋ ਕਬ, ੨੧੬ : ੨	-	੧੩੭੬
ਕਾਹੇ ਕੀਜਤੁ ਹੈ ਮਨਿ ਭਾਵਨੁ ॥	ਮਾਰੂ ਕਬ, ੬, ੧*: ੧	-	੧੧੦੪
ਕਾਹੇ ਗਰਬਸਿ ਮੂੜੇ ਮਾਇਆ ॥	ਸਿਰੀ ੧, ੨੬, ੧*: ੧	-	੨੩
ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥	ਸਲੋ ਕਬ, ੨੧੨ : ੨	-	੧੩੭੫
ਕਾਹੇ ਜਨਮੁ ਗਵਾਵਹੁ ਵੈਰਿ ਵਾਦਿ ॥	ਬਸੰ ੩, ੧੩, ੨ : ੨	-	੧੧੭੬
ਕਾਹੇ ਜੀਅ ਕਰਹਿ ਚਤੁਰਾਈ ॥	ਸਿਰੀ ੧, ੩੦, ੧*: ੧	-	੨੫
ਕਾਹੇ ਨ ਖੰਡਸਿ ਅਵਗਨੁ ਮੇਰਾ ॥	ਆਸਾ ਕਬ, ੧੨, ੧*: ੨	-	੪੭੮
ਕਾਹੇ ਨ ਬਾਲਮੀਕਹਿ ਦੇਖ ॥	ਕੇਦਾ ਰਵਿ, ੧, ੧*: ੨	-	੧੧੨੪
ਕਾਹੇ ਪੂਤ ਝਗਰਤ ਹਉ ਸੰਗਿ ਬਾਪ ॥	ਸਾਰ ੪, ੭, ੧*: ੧	-	੧੨੦੦
ਕਾਹੇ ਬੋਲਹਿ ਜੋਗੀ ਕਪਟੁ ਘਨਾ ॥	ਗਉ ੧, ੧੫, ੩*: ੨	-	੧੫੬
ਕਾਹੇ ਭਈਆ ਫਿਰਤੌ ਫੂਲਿਆ ਫੂਲਿਆ ॥	ਸੋਰ ਕਬ, ੨, ੧*: ੧	-	੬੫੪
ਕਾਹੇ ਭੀਖਿਆ ਮੰਗਣਿ ਜਾਇ ॥	ਰਾਮ ੩, ਵਾਰ ੧੨ ਸ, ੧, ੭ : ੧੦	-	੯੫੩
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥	ਦੇਵ ੫, ੩੪, ੧ : ੧	-	੫੩੫
ਕਾਹੇ ਭ੍ਰਮਿ ਭ੍ਰਮਹਿ ਬਿਗਾਨੇ ॥	ਰਾਮ ੫, ੪੨, ੧*: ੧	-	੮੯੬
ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥	ਰਾਮ ੫, ਵਾਰ ੬ ਸ, ੫, ੨ : ੧	-	੯੫੯
ਕਾਹੇ ਮਾਲੁ ਦਰਬੁ ਦੇਖਿ ਗਰਬਿ ਜਾਹਿ ॥	ਬਸੰ ੧, ਅਸ ੫, ੪ : ੧	-	੧੧੮੯
ਕਾਹੇ ਮੇਰੇ ਬਾਮ੍ਹਨ ਹਰਿ ਨ ਕਹਹਿ ॥	ਰਾਮ ਕਬ, ੫, ੧*: ੧	-	੯੭੦
ਕਾਹੇ ਰੇ ਨਰ ਗਰਬੁ ਕਰਤ ਹਹੁ ਬਿਨਸਿ ਜਾਇ ਝੂਠੀ ਦੇਹੀ ॥	ਧਨਾ ਨਾਮ, ੧, ੧*: ੨	-	੬੯੨
ਕਾਹੇ ਰੇ ਬਨ ਖੋਜਨ ਜਾਈ ॥	ਧਨਾ ੯, ੧, ੧*: ੧	-	੬੮੪
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥	ਗੂਜ ੫, ਸੋਦ ੫, ੧ : ੧	-	੧੦
ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ ॥	ਗੂਜ ੫, ੧, ੧ : ੧	-	੪੯੫
ਕਾਹੇ ਰੇ ਮਨ ਮੋਹਿ ਮਗਨੇਰੈ ॥	ਕਾਨ ੫, ੩੪, ੧*: ੪	-	੧੩੦੪
ਕਾ ਕਉ ਦੁਰਾਉ ਕਾ ਸਿਉ ਬਲਬੰਚਾ ਜਹ ਜਹ ਪੇਖਉ ਤਹ ਤਹ ਨੇਰਾ ॥	ਬਿਲਾ ੫, ੧੧੭, ੨ : ੧	-	੮੨੭
ਕਾ ਕੀ ਮਾਈ ਕਾ ਕੋ ਬਾਪ ॥	ਗਉ ੫, ੧੧੨, ੧ : ੧	-	੧੮੮
ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ ॥	ਸਾਂਰ ੯, ੧, ੧*: ੨	-	੧੨੩੧
ਕਾ ਕੀ ਮਾਤ ਪਿਤਾ ਕਹੁ ਕਾ ਕੋ ਕਵਨ ਪੁਰਖ ਕੀ ਜੋਈ ॥	ਆਸਾ ਕਬ, ੯, ੨ : ੧	-	੪੭੮
ਕਾ ਕੋ ਜਰੈ ਕਾਹਿ ਹੋਇ ਹਾਨਿ ॥	ਗਉ ਕਬ, ੩੩, ੨ : ੧	-	੩੨੯
ਕਾ ਕੋ ਠਾਕੁਰੁ ਕਾ ਕੋ ਸੇਵਕੁ ਕੋ ਕਾਹੂ ਕੈ ਜਾਸੀ ॥	ਗਉ ਕਬ, ਅਸ ੫੨, ੩ : ੨	-	੩੩੪
ਕਾਂ ਕੋ ਤਨੁ ਧਨੁ ਸੰਪਤਿ ਕਾਂ ਕੀ ਕਾ ਸਿਉ ਨੇਹੁ ਲਗਾਹੀ ॥	ਸਾਰ ੯, ੨, ੧ : ੧	-	੧੨੩੧
ਕਾ ਕੋ ਮਾਤ ਪਿਤਾ ਸੁਤ ਧੀਆ ॥	ਗਉ ੫, ਥਾਅ, ੧੫ : ੩	-	੨੫੩
ਕਾਂਖੀ ਏਕੈ ਦਰਸ ਤੁਹਾਰੋ ॥	ਗਉ ੫, ਸੁਖ ੧, ੧ : ੯	-	੨੬੨
ਕਾਗਉ ਹੋਇ ਨ ਊਜਲਾ ਲੋਹੇ ਨਾਵ ਨ ਪਾਰੁ ॥	ਮਾਰੂ ੩, ਵਾਰ ੧੦ ਸ, ੩, ੧ : ੧	-	੧੦੮੯
ਕਾਗ ਉਡਾਵਤ ਭੁਜਾ ਪਿਰਾਨੀ ॥	ਸੂਹੀ ਕਬ, ੨, ੪ : ੧	-	੭੯੨
ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ ॥	ਮਲਾ ੧, ਅਸ ੨, ੪ : ੧	-	੧੨੭੪
ਕਾਗਦਿ ਕਲਮ ਨ ਲਿਖਣਹਾਰੁ ॥	ਜਪੁ ੧, ੧੨ : ੩	-	੩
ਕਾਗਦੁ ਲੂਣੁ ਰਹੈ ਘ੍ਰਿਤ ਸੰਗੇ ਪਾਣੀ ਕਮਲੁ ਰਹੈ ॥	ਰਾਮ ੧, ੪, ੪ : ੧	-	੮੭੭
ਕਾਗ ਬਤਨ ਬਿਸਟਾ ਮਹਿ ਵਾਸ ॥	ਗਉ ੫, ਅਸ ੭, ੨ : ੨	-	੨੩੯
ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥	ਮਲਾ ੫, ੪, ੨ : ੨	-	੧੨੬੭
ਕਾਗਾ ਕਰੰਗ ਢਢੋਲਿਆ ਸਗਲਾ ਖਾਇਆ ਮਾਸੁ ॥	ਸਲੋ ਫਰ, ੯੧ : ੧	-	੧੩੮੨
ਕਾਗਾ ਚੂੰਡਿ ਨ ਪਿੰਜਰਾ ਬਸੈ ਤ ਉਡਰਿ ਜਾਹਿ ॥	ਸਲੋ ਫਰ, ੯੨ : ੧	-	੧੩੮੨
ਕਾਚ ਕੋਟੰ ਰਚੰਤਿ ਤੋਯੰ ਲੇਪਨੰ ਰਕਤ ਚਰਮਣਹ ॥	ਸਸ ੫, ੪ : ੧	-	੧੩੫੪
ਕਾਚ ਕੋਠਰੀ ਮਾਹਿ ਤੂੰ ਬਸਤਾ ਸੰਗਿ ਸਗਲ ਬਿਖੈ ਕੀ ਬਿਆਧੇ ॥	ਆਸਾ ੫, ੧੨੬, ੧*: ੨	-	੪੦੨
ਕਾਚ ਗਗਰੀਆ ਅੰਭ ਮਝਰੀਆ ॥	ਆਸਾ ੫, ੮੬, ੧*: ੧	-	੩੯੨

ਕਾਚ ਬਾਦਰੈ ਲਾਲੁ ਖੋਈ ਹੈ ਫਿਰਿ ਇਹੁ ਅਉਸਰੁ ਕਦਿ ਲਹਾ ॥	ਸਾਰ ੫, ੪, ੨ : ੨	-	੧੨੦੩
ਕਾਚ ਬਿਹਾਝਨ ਕੰਚਨ ਛਾਡਨ ਬੈਰੀ ਸੰਗਿ ਹੇਤੁ ਸਾਜਨ ਤਿਆਗਿ ਖਰੇ ॥	ਬਿਲਾ ੫, ੯੬, ੧ : ੧	-	੮੨੩
ਕਾਚਾ ਧਨੁ ਸੰਚਹਿ ਮੂਰਖ ਗਾਵਾਰ ॥	ਧਨਾ ੩, ੭, ੧ : ੧	-	੬੬੫
ਕਾਚਾ ਧਨੁ ਫੁਨਿ ਆਵੈ ਜਾਏ ॥	ਧਨਾ ੩, ੭, ੧*: ੨	-	੬੬੫
ਕਾਚੀ ਸਉਦੀ ਤੋਟਾ ਆਵੈ ॥	ਮਾਰੂ ੧, ਸੋਲਾ ੧੨, ੧੦ : ੧	-	੧੦੩੨
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥	ਸਲੋ ਕਬ, ੨੪੦ : ੨	-	੧੩੭੭
ਕਾਚੀ ਗਾਗਰਿ ਸਰਪਰ ਫੂਟੈ ॥	ਗਉ ੫, ਬਾਅ, ੨੧ : ੬	-	੨੫੪
ਕਾਚੀ ਗਾਗਰਿ ਦੇਹ ਦੁਹੇਲੀ ਉਪਜੈ ਬਿਨਸੈ ਦੁਖੁ ਪਾਈ ॥	ਆਸਾ ੧, ੨੨, ੧ : ੧	-	੩੫੫
ਕਾਚੀ ਗਾਗਰਿ ਨੀਰੁ ਪਰਤੁ ਹੈ ਇਆ ਤਨ ਕੀ ਇਹੈ ਬਡਾਈ ॥	ਸੋਰ ਕਬ, ੨, ੧ : ੨	-	੬੫੪
ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ ॥	ਬਸੰ ੧, ੯, ੧*: ੨	-	੧੧੭੧
ਕਾਚੀ ਦੇਹ ਮਾਨੁਖ ਅਭਿਮਾਨੀ ॥	ਸੂਹੀ ੫, ੧੯, ੨ : ੨	-	੭੪੧
ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ ॥	ਸਮੁ ੫, ੧*: ੧	-	੧੩੮੭
ਕਾਚੀ ਦੇਹਾ ਵਿਣਸਣੀ ਕੂੜੁ ਕਮਾਵੈ ਧੰਧੁ ਜੀਉ ॥	ਸੂਹੀ ੫, ਅਸ ੩, ੨ : ੨	-	੭੬੦
ਕਾਚੀ ਪਾਕੀ ਬਾਢਿ ਪਰਾਨੀ ॥	ਆਸਾ ੫, ੧੯, ੧ : ੨	-	੩੭੫
ਕਾਚੀ ਪਿੰਡੀ ਸਬਦੁ ਨ ਚੀਨੈ ਉਦਰੁ ਭਰੈ ਜੈਸੇ ਢੋਰੈ ॥	ਮਾਰੂ ੧, ਅਸ ੭, ੧ : ੪	-	੧੦੧੨
ਕਾਚੀ ਮਟੁਕੀ ਬਿਨਸਿ ਬਿਨਾਸਾ ॥	ਆਸਾ ੫, ੧੩, ੨ : ੧	-	੩੭੪
ਕਾਚੇ ਗੁਰ ਤੇ ਮੁਕਤਿ ਨ ਹੂਆ ॥	ਰਾਮ ੧, ਓਅੰ, ੨੧ : ੫	-	੯੩੨
ਕਾਚੇ ਭਾਡੇ ਸਾਜਿ ਨਿਵਾਜੇ ਅੰਤਰਿ ਜੋਤਿ ਸਮਾਈ ॥	ਰਾਮ ੫, ੧, ੨ : ੧	-	੮੮੨
ਕਾਚੈ ਕਰਵੈ ਰਹੈ ਨ ਪਾਨੀ ॥	ਸੂਹੀ ਕਬ, ੨, ੨ : ੧	-	੭੯੨
ਕਾਜ ਹਮਾਰੇ ਪੂਰੇ ਸਤਗੁਰ ॥	ਰਾਮ ੫, ੧੫, ੧*: ੧	-	੮੮੭
ਕਾਜ ਤੁਮਾਰੇ ਦੇਇ ਨਿਬਾਹਿ ॥	ਗਉ ੫, ੯੦, ੧*: ੨	-	੧੯੨
ਕਾਜਰ ਕੋਠ ਮਹਿ ਭਈ ਨ ਕਾਰੀ ਨਿਰਮਲ ਬਰਨੁ ਬਨਿਓ ਰੀ ॥	ਆਸਾ ੫, ੫੧, ੩ : ੧	-	੩੮੪
ਕਾਜਲ ਫੂਲ ਤੰਬੋਲ ਰਸੁ ਲੇ ਧਨ ਕੀਆ ਸੀਗਾਰੁ ॥	ਸੂਹੀ ੩, ਵਾਰ ੯ ਸ, ੩, ੨ : ੧	-	੭੮੮
ਕਾਜਲੁ ਹਾਰੁ ਤਮੋਲ ਰਸੁ ਬਿਨੁ ਪਸੇ ਹਭਿ ਰਸ ਛਾਰੁ ॥	ਮਾਰੂ ੫, ਵਾਰ ੧ ਸ, ੫, ੩ : ੨	-	੧੦੯੪
ਕਾਜਿ ਤੁਹਾਰੈ ਨਾਹੀ ਹੋਰੁ ॥	ਗਉ ੫, ਅਸ ੬, ੧*: ੨	-	੨੩੮
ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ ॥	ਤਿਲੰ ੧, ੫, ੧ : ੪	-	੭੨੨
ਕਾਜੀ ਸਾਹਿਬੁ ਏਕੁ ਤੋਹੀ ਮਹਿ ਤੇਰਾ ਸੋਚਿ ਬਿਚਾਰਿ ਨ ਦੇਖੈ ॥	ਆਸਾ ਕਬ, ੨੯, ੧*: ੧	-	੪੮੩
ਕਾਜੀ ਸੇਖ ਭੇਖ ਫਕੀਰਾ ॥	ਗਉ ੧, ਅਸ ੧੪, ੭ : ੧	-	੨੨੭
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥	ਮਾਰੂ ੫, ਵਾਰ, ੧੭ : ੪	-	੧੧੦੦
ਕਾਜੀ ਸੋ ਜੁ ਕਾਇਆ ਬੀਚਾਰੈ ॥	ਭੈਰ ਕਬ, ੧੧, ੨ : ੧	-	੧੧੬੦
ਕਾਜੀ ਸੋ ਜੋ ਉਲਟੀ ਕਰੈ ॥	ਧਨਾ ੧, ੭, ੩ : ੩	-	੬੬੨
ਕਾਜੀ ਹੋਇ ਕੈ ਬਹੈ ਨਿਆਇ ॥	ਰਾਮ ੩, ਵਾਰ ੧੧ ਸ, ੧, ੧ : ੭	-	੯੫੧
ਕਾਜੀ ਤੈ ਕਵਨ ਕਤੇਬ ਬਖਾਨੀ ॥	ਆਸਾ ਕਬ, ੮, ੧*: ੧	-	੪੭੭
ਕਾਜੀ ਬਕਿਬੋ ਹਸਤੀ ਤੋਰੁ ॥	ਗੋਂਡ ਕਬ, ੪, ੧*: ੨	-	੮੭੦
ਕਾਜੀ ਬੋਲਿਆ ਬਨਿ ਨਹੀ ਆਵੈ ॥	ਆਸਾ ਕਬ, ੧੭, ੧*: ੧	-	੪੮੦
ਕਾਜੀ ਮੁਲਾਂ ਹੋਵਹਿ ਸੇਖ ॥	ਬਸੰ ੧, ੩, ੩ : ੧	-	੧੧੬੯
ਕਾਜੀ ਮੁਲਾਂ ਕਰਹਿ ਸਲਾਮੁ ॥	ਭੈਰ ਨਾਮ, ੧੦, ੯ : ੧	-	੧੧੬੫
ਕਾਜੀ ਮੁਲਾਂ ਬਿਨਤੀ ਫੁਰਮਾਇ ॥	ਭੈਰ ਨਾਮ, ੧੦, ੨੨ : ੧	-	੧੧੬੬
ਕਾਜੁ ਉਆ ਕੋ ਲੇ ਸਵਾਰਿਓ ਤਿਲੁ ਨ ਦੀਨੋ ਦੋਸੁ ॥	ਮਾਰੂ ੫, ਅਸ ੩, ੧, : ੨	-	੧੦੧੭
ਕਾਟਨਹਾਰ ਜਗਤ ਗੁਰ ਗੋਬਿਦ ਚਰਨ ਕਮਲ ਤਾ ਕੇ ਕਰਹੁ ਨਿਵਾਸ ॥	ਗਉ ੫, ੧੨੦*, ੧ : ੨	-	੨੦੪
ਕਾਟਿਆ ਰੋਗੁ ਮਹਾ ਸੁਖੁ ਪਾਇਆ ਹਰਿ ਅੰਮ੍ਰਿਤੁ ਮੁਖਿ ਨਾਮੁ ਦੀਆ ॥	ਆਸਾ ੫, ੪੮, ੧*: ੨	-	੩੮੩
ਕਾਟਿ ਸਕਤਿ ਸਿਵ ਸਹਜੁ ਪ੍ਰਗਾਸਿਓ ਏਕੈ ਏਕ ਸਮਾਨਾਨਾ ॥	ਗਉ ਕਬ, ਅਸ ੭੪, ੪ : ੧	-	੩੩੯
ਕਾਟਿ ਸਿਲਕ ਕੀਨੋ ਅਪੁਨੋ ਦਾਸਰੋ ਤਉ ਨਾਨਕ ਕਹਾ ਨਿਹੋਰੋ ॥	ਸੋਰ ੫, ੩੫, ੨ : ੨	-	੬੧੮
ਕਾਟਿ ਸਿਲਕ ਜਉ ਅਪੁਨਾ ਕੀਨੋ ਨਾਨਕ ਸੂਖ ਘਨੇਰੈ ॥	ਸਾਰ ੫, ੫੦, ੨ : ੨	-	੧੨੧੪
ਕਾਟਿ ਸਿਲਕ ਜਿਸੁ ਮਾਰਗਿ ਪਾਏ ਸੋ ਵਿਚਿ ਸੰਗਤਿ ਵਾਸਾ ਪਾਇਦਾ ॥	ਮਾਰੂ ੫, ਸੋਲਾ ੫, ੧੨ : ੩	-	੧੦੭੬
ਕਾਟਿ ਸਿਲਕ ਦੁਖ ਮਾਇਆ ਕਰਿ ਲੀਨੇ ਅਪ ਦਸੇ ॥	ਜੈਤ ੫, ਵਾਰ, ੧੯ : ੪	-	੭੧੦
ਕਾਟਿ ਸਿਲਕ ਪ੍ਰਭਿ ਸੇਵਾ ਲਾਇਆ ॥	ਮਾਝ ੫, ੨੫, ੨ : ੧	-	੧੦੧

ਕਾਟਿ ਜੇਵਰੀ ਕੀਓ ਦਾਸਰੋ ਸੰਤਨ ਟਹਲਾਇਓ ॥	ਗਉ ੫, ੧੩੬*, ੧ : ੧	- ੨੦੯
ਕਾਟਿ ਜੇਵਰੀ ਜਨ ਲੀਏ ਛਡਾਈ ॥	ਪ੍ਰਭਾ ੫, ੨, ੧*: ੨	- ੧੩੩੭
ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥	ਬਿਲਾ ੫, ੫੨, ੩ : ੨	- ੮੧੪
ਕਾਟੀ ਜਮ ਫਾਸੀ ਪ੍ਰਭਿ ਅਬਿਨਾਸੀ ਹਰਿ ਹਰਿ ਨਾਮੁ ਧਿਆਏ ॥	ਸੂਹੀ ੫, ਛੰਤ ੯, ੨ : ੩	- ੭੮੩
ਕਾਟੀ ਬੰਧਿ ਹਰਿ ਸੇਵਾ ਲਾਏ ॥	ਰਾਮ ੫, ੩੧, ੧ : ੩	- ੮੯੨
ਕਾਟੀ ਬੇਰੀ ਪਗਹ ਤੇ ਗੁਰਿ ਕੀਨੀ ਬੰਦਿ ਖਲਾਸੁ ॥	ਮਾਰੂ ੫, ੧੪, ੧ : ੨	- ੧੦੦੨
ਕਾਟੇ ਅਗਿਆਨ ਤਿਮਰ ਨਿਰਮਲੀਆ ਬੁਧਿ ਬਿਗਾਸ ਬਿਬੇਕਾ ॥	ਸਾਰ ੫, ੨੭, ੧ : ੧	- ੧੨੦੯
ਕਾਟੇ ਅਗਿਆਨ ਭਰਮ ਮੋਹ ਮਾਇਆ ਲੀਓ ਕੰਠਿ ਲਗਾਇ ॥	ਕਾਨ ੫, ੨੩, ੨ : ੨	- ੧੩੦੨
ਕਾਟੇ ਸੁ ਪਾਪ ਤਿਨ੍ ਨਰਹੁ ਕੇ ਗੁਰੁ ਰਾਮਦਾਸੁ ਜਿਨ੍ ਪਾਇਯਉ ॥	ਸਵ ੫, ਹਰਿ, ੯ : ੫	- ੧੪੦੯
ਕਾਟੇ ਕਸਟ ਪੂਰੇ ਗੁਰਦੇਵ ॥	ਗਉ ੫, ੧੨੭, ੧*: ੧	- ੧੯੧
ਕਾਟੇ ਬੰਧਨ ਠਾਕੁਰਿ ਜਾ ਕੇ ॥	ਮਾਰੂ ੫, ੧੮, ੫ : ੧	- ੧੦੦੪
ਕਾਟੇ ਰੋਗ ਭਏ ਮਨ ਨਿਰਮਲ ਹਰਿ ਹਰਿ ਅਉਖਧੁ ਖਾਇਓ ॥	ਕਾਨ ੫, ੭, ੨ : ੧	- ੧੨੯੯
ਕਾਟੈ ਪੇਡੁ ਡਾਲ ਪੁਰਿ ਠਾਢੌ ਖਾਇ ਖਾਇ ਮੁਸਕਾਰੈ ॥	ਸਾਰ ੫, ੧੦, ੩ : ੧	- ੧੨੦੫
ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੂਖ ਦਰਿਦ੍ਰ ਤਿਨ ਕੇ ਗਇਅ ॥	ਸਵ ੪, ਨਲ੍ਯ, ੬ : ੫	- ੧੩੯੯
ਕਾਠ ਕੀ ਪੁਤਰੀ ਕਹਾ ਕਰੈ ਬਪੁਰੀ ਖਿਲਾਵਨਹਾਰੋ ਜਾਨੈ ॥	ਗਉ ੫, ੧੨੬*, ੩ : ੧	- ੨੦੬
ਕਾਢਿ ਕੁਠਾਰੁ ਖਸਮਿ ਸਿਰੁ ਕਾਟਿਆ ਖਿਨ ਮਹਿ ਹੋਇ ਗਇਆ ਹੈ ਖਾਕੁ ॥	ਬਿਲਾ ੫, ੧੦੪, ੧ : ੧	- ੮੨੫
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥	ਟੋਡੀ ੫, ੧੩, ੧*: ੨	- ੭੧੪
ਕਾਢਿ ਖੜਗੁ ਕਾਲੁ ਭੈ ਕੋਪਿਓ ਮੋਹਿ ਬਤਾਉ ਜੁ ਤੁਹਿ ਰਾਖੈ ॥	ਭੈਰ ਨਾਮ, ੯, ੪ : ੧	- ੧੧੬੫
ਕਾਢਿ ਖੜਗੁ ਕੋਪਿਓ ਰਿਸਾਇ ॥	ਬਸੰ ਕਬ, ੪, ੪ : ੧	- ੧੧੯੪
ਕਾਢਿ ਖੜਗੁ ਗੁਰ ਗਿਆਨੁ ਕਰਾਰਾ ਬਿਖੁ ਛੇਦਿ ਛੇਦਿ ਰਸੁ ਪੀਜੈ ॥	ਕਲਿ ੪, ਅਸ ੨, ੩ : ੨	- ੧੩੨੪
ਕਾਢਿ ਦੇਇ ਸਿਆਲ ਬਪੁਰੇ ਕਉ ਤਾ ਕੀ ਓਟ ਟਿਕਾਵਸਿ ਰੇ ॥	ਮਾਰੂ ੫, ੭, ੨ : ੨	- ੧੦੦੦
ਕਾਢਿ ਲੀਏ ਪ੍ਰਭ ਆਨ ਬਿਖੈ ਤੇ ਸਾਧਸੰਗਿ ਮਨੁ ਲਾਵਹੁ ॥	ਕੇਦਾ ੫, ੬, ੧ : ੧	- ੧੧੨੦
ਕਾਢਿ ਲੀਏ ਮਹਾ ਭਵਜਲ ਤੇ ਅਪਨੀ ਨਦਰਿ ਨਿਹਾਲਿ ॥	ਆਸਾ ੫, ੪੫, ੧*: ੨	- ੩੮੨
ਕਾਢਿ ਲੀਨ ਸਾਗਰ ਸੰਸਾਰ ॥	ਗਉ ਕਬ, ਅਸ ੪੦, ੨ : ੨	- ੩੩੧
ਕਾਢਿ ਲੇਹੁ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ॥	ਸੋਰ ੫, ੨੬, ੪ : ੨	- ੬੧੬
ਕਾਢਿ ਲੇਹੁ ਨਾਨਕ ਅਪੁਨੇ ਕਉ ਸੰਸਾਰ ਪਾਵਕ ਕੇ ਕੂਪ ॥	ਜੈਤ ੫, ੮, ੨ : ੨	- ੭੦੧
ਕਾਣਿ ਕਢਨ ਤੇ ਛੂਟਿ ਪਰੀ ॥	ਆਸਾ ੫, ੫੩, ੨ : ੨	- ੩੮੪
ਕਾਬੂਰੀ ਕੋ ਗਾਹਕੁ ਆਇਓ ਲਾਦਿਓ ਕਾਲਰ ਬਿਰਖ ਜਿਵਹਾ ॥	ਸਾਰ ੫, ੪, ੧ : ੨	- ੧੨੦੩
ਕਾਦੀ ਕੂੜੁ ਬੋਲਿ ਮਲੁ ਖਾਇ ॥	ਧਨਾ ੧, ੭, ੨ : ੧	- ੬੬੨
ਕਾਨ ਕੁੰਡਲੀਆ ਬਸਤ੍ਰ ਓਢਲੀਆ ॥	ਆਸਾ ੫, ੫੫, ੧*: ੧	- ੩੮੫
ਕਾਨ ਫਰਾਇ ਹਿਰਾਏ ਟੂਕਾ ॥	ਪ੍ਰਭਾ ੫, ਅਸ ੨, ੫ : ੧	- ੧੩੪੮
ਕਾਨੀ ਕਾਲੁ ਸੁਣੈ ਬਿਖੁ ਬੈਣੀ ॥	ਗਉ ੧, ਅਸ ੧੪, ੮ : ੨	- ੨੨੭
ਕਾਨੀ ਕੁੰਡਲ ਗਲਿ ਮੋਤੀਅਨ ਕੀ ਮਾਲਾ ॥	ਗਉ ੧, ਅਸ ੧੦, ੨ : ੧	- ੨੨੫
ਕਾਪਰ ਪਹਿਰਹਿ ਭੋਗਹਿ ਭੋਗ ॥	ਆਸਾ ੫, ੧੨, ੩ : ੧	- ੩੭੪
ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥	ਗਉ ੩, ਛੰਤ ੨, ੧ : ੩	- ੨੪੪
ਕਾਪਰੁ ਪਹਿਰਿ ਕਰਹਿ ਸੀਗਾਰਾ ॥	ਭੈਰ ਨਾਮ, ੮, ੩ : ੨	- ੧੧੬੫
ਕਾਪੜ ਜਿਵੈ ਪਛੋੜੀਐ ਘੜੀ ਮੁਹਤ ਘੜੀਆਲੁ ॥	ਮਾਰੂ ੩, ਵਾਰ ੪ ਸ, ੩, ੧ : ੩	- ੧੦੮੮
ਕਾਪੜ ਪਹਿਰਿ ਕਰੇ ਚਤੁਰਾਈ ॥	ਗਉ ੩, ਅਸ ੩, ੭ : ੧	- ੨੩੦
ਕਾਪੜ ਫਾਰਿ ਬਨਾਈ ਖਿੰਥਾ ਝੋਲੀ ਮਾਇਆਧਾਰੀ ॥	ਮਾਰੂ ੧, ਅਸ ੭, ੨ : ੨	- ੧੦੧੨
ਕਾਪੜ ਭੋਗ ਰਸ ਅਨਿਕ ਭੁੰਚਾਏ ॥	ਪ੍ਰਭਾ ੫, ੧, ੨ : ੧	- ੧੩੩੭
ਕਾਪੜੀ ਕਉਤੇ ਜਾਗੂਤਾ ॥	ਸਿਰੀ ੫, ਅਸ ੨੭, ੫ : ੨	- ੭੧
ਕਾਪੜੁ ਕਾਠੁ ਰੰਗਾਇਆ ਰਾਂਗਿ ॥	ਸਾਰ ੪, ਵਾਰ ੧੫ ਸ, ੧, ੨ : ੧	- ੧੨੪੩
ਕਾਪੜੁ ਪਹਿਰਸਿ ਅਧਿਕੁ ਸੀਗਾਰੁ ॥	ਬਸੰ ੧, ਅਸ ੧, ੬ : ੧	- ੧੧੮੭
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ ॥	ਗੂਜ ੫, ੪, ੨ : ੨	- ੪੯੬
ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥	ਗਉ ਕਬ, ਅਸ ੫੭, ੧ : ੨	- ੩੩੫
ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥	ਧਨਾ ੫; ੨, ੨ : ੧	- ੬੭੧
ਕਾਮ ਕਰੀ ਸਭ ਤਿਆਗਿ ਕੈ ਹਉ ਸਰਣਿ ਪਰਉਗੀ ॥	ਸਾਰ ੫, ੧੩੬, ੨ : ੧	- ੧੨੩੦

ਕਾਮ ਕਰੋਧ ਬਿਖੁ ਭੂਖ ਪਿਆਸਾ ॥	ਗਉ ੧, ਅਸ ੭, ੮ : ੨	-	੨੨੪
ਕਾਮ ਕਰੋਧ ਮਹਾ ਬਿਖਿਆ ਰਸ ਇਨ ਤੇ ਭਏ ਨਿਰਾਰੇ ॥	ਮਲਾ ੫, ੧੩, ੨ : ੧	-	੧੨੬੯
ਕਾਮ ਕਰੋਧੁ ਸਬਲ ਸੰਸਾਰਾ ॥	ਮਾਰੂ ੩, ਸੋਲਾ ੧੬, ੧੩ : ੧	-	੧੦੬੦
ਕਾਮ ਕਰੋਧੁ ਨਗਰ ਮਹਿ ਸਬਲਾ ਨਿਤ ਉਠਿ ਉਠਿ ਜੂਝੁ ਕਰੀਜੈ ॥	ਕਲਿ ੪, ਅਸ ੫, ੨ : ੧	-	੧੩੨੫
ਕਾਮ ਕ੍ਰੋਧ ਅਹੰਕਾਰ ਬਿਨਾਸੁ ॥	ਗਉ ੧, ਅਸ ੫, ੧ : ੨	-	੨੨੩
ਕਾਮ ਕ੍ਰੋਧ ਅਹੰਕਾਰੁ ਬਿਨਸੈ ਲਗੈ ਏਕੈ ਪ੍ਰੀਤਿ ॥	ਪ੍ਰਭਾ ੫, ੧੩, ੧*: ੨	-	੧੩੪੧
ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥	ਪ੍ਰਭਾ ੧, ਅਸ ੫, ੮ : ੨	-	੧੩੪੫
ਕਾਮ ਕ੍ਰੋਧ ਅਤਿ ਤ੍ਰਿਸਨ ਜਰੰਗਾ ॥	ਕਾਨ ੫, ੩੬, ੨ : ੩	-	੧੩੦੫
ਕਾਮ ਕ੍ਰੋਧ ਅਰੁ ਲੋਭ ਮੋਹ ਇਹ ਇੰਦ੍ਰੀ ਰਸਿ ਲਪਟਾਧੇ ॥	ਆਸਾ ੫, ੧੨੬, ੩ : ੧	-	੪੦੩
ਕਾਮ ਕ੍ਰੋਧ ਅਰੁ ਲੋਭ ਮੋਹ ਬਿਨਸਿ ਜਾਇ ਅਹੰਮੇਵ ॥	ਗਉ ੫, ਸੁਖ ੬, ੬ ਸ: ੧	-	੨੬੯
ਕਾਮ ਕ੍ਰੋਧ ਅਰੁ ਲੋਭ ਮੋਹ ਵਸਿ ਕਰੈ ਸਭੈ ਬਲ ॥	ਸਵ ੨, ਕਲ੍ਯ, ੧੦ : ੨	-	੧੩੯੨
ਕਾਮ ਕ੍ਰੋਧ ਸੰਗਿ ਕਬਹੁ ਨ ਬਹਹੁ ॥	ਗਉ ਕਬ, ਥਿਤੀ, ੫ : ੨	-	੩੪੩
ਕਾਮ ਕ੍ਰੋਧ ਸਿਉ ਠਾਟੁ ਨ ਬਨਿਆ ॥	ਪ੍ਰਭਾ ੫, ਅਸ ੧, ੪ : ੧	-	੧੩੪੭
ਕਾਮ ਕ੍ਰੋਧ ਹਰਨ ਮਦ ਮੋਹ ਦਹਨ ਮੁਰਾਰਿ ਮਨ ਮਕਰੰਦ ॥	ਗੂਜ ੫, ਅਸ ੨, ੨ : ੧	-	੫੦੮
ਕਾਮ ਕ੍ਰੋਧ ਕਰਿ ਅੰਧ ਮਾਇਆ ਕੇ ਬੰਧ ਅਨਿਕ ਦੋਖਾ ਤਨਿ ਛਾਦਿ ਪੂਰੇ ॥	ਧਨਾ ੫, ੫੩, ੧ : ੧	-	੬੮੩
ਕਾਮ ਕ੍ਰੋਧ ਕਾ ਉਤਰਿਆ ਰੰਗੁ ॥	ਭੈਰ ੫, ੪੦, ੨ : ੨	-	੧੧੪੭
ਕਾਮ ਕ੍ਰੋਧ ਕਾ ਚੋਲੜਾ ਸਭ ਗਲਿ ਆਏ ਪਾਇ ॥	ਸਲੋ ੩, ੧੭ : ੧	-	੧੪੧੪
ਕਾਮ ਕ੍ਰੋਧ ਕੀ ਕਚੀ ਚੋਲੀ ॥	ਮਾਰੂ ੧, ਸੋਲਾ ੩, ੧ : ੨	-	੧੦੨੨
ਕਾਮ ਕ੍ਰੋਧ ਗੁਰ ਸਬਦਿ ਨਾਸਿ ॥	ਬਸੰ ੫, ੧੩, ੨ : ੨	-	੧੧੮੪
ਕਾਮ ਕ੍ਰੋਧ ਤ੍ਰਿਸਨਾ ਅਹੰਕਾਰਾ ਤਨ ਤੇ ਹੋਏ ਸਗਲ ਖਈ ॥	ਬਿਲਾ ੫, ੯੦, ੧ : ੨	-	੮੨੨
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ ॥	ਸਾਰ ਨਾਮ, ੧, ੪ : ੧	-	੧੨੫੨
ਕਾਮ ਕ੍ਰੋਧ ਤ੍ਰਿਸਨਾ ਕੇ ਲੀਨੇ ਗਤਿ ਨਹੀ ਏਕੈ ਜਾਨੀ ॥.	ਕੇਦਾ ਕਬ, ੪, ੧ : ੧	-	੧੧੨੩
ਕਾਮ ਕ੍ਰੋਧ ਤ੍ਰਿਸਨਾ ਗਈ ॥	ਬਸੰ ੫, ੧੫, ੪ : ੧	-	੧੧੮੪
ਕਾਮ ਕ੍ਰੋਧ ਫੂਟੈ ਬਿਖੁ ਮਾਟੁ ॥	ਗਉ ੧, ੬, ੪ : ੨	-	੧੫੩
ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥	ਕਾਨ ੪, ੬, ੧ : ੨	-	੧੨੯੬
ਕਾਮ ਕ੍ਰੋਧ ਬਿਖੁ ਕਾਢੀਲੇ ਮਾਰਿ ॥	ਰਾਮ ਕਬ, ੯, ੩ : ੪	-	੯੭੧
ਕਾਮ ਕ੍ਰੋਧ ਬੁਰਿਆਈਆਂ ਸੰਗਿ ਸਾਧੂ ਤੁਟੁ ॥	ਗਉ ੪, ਵਾਰ, ੫, ੨੯ : ੩	-	੩੧੫
ਕਾਮ ਕ੍ਰੋਧ ਮਦ ਮਤਸਰ ਤ੍ਰਿਸਨਾ ਬਿਨਸਿ ਜਾਹਿ ਹਰਿ ਨਾਮੁ ਉਚਾਰੀ ॥	ਸਮੁ ੫, ੯*: ੩	-	੧੩੮੯
ਕਾਮ ਕ੍ਰੋਧ ਮਦ ਮਾਨ ਮੋਹ ਬਿਨਸੇ ਅਨਰਾਗੈ ॥	ਬਿਲਾ ੫, ੬੮, ੨ : ੧	-	੮੧੮
ਕਾਮ ਕ੍ਰੋਧ ਮਦ ਲੋਭ ਮੋਹ ਦੁਸਟ ਬਾਸਨਾ ਨਿਵਾਰਿ ॥	ਗੂਜ ੫, ਵਾਰ ੧੮ ਸ, ੫, ੧ : ੧	-	੫੨੩
ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ ॥	ਸਿਰੀ ੫, ੯੧, ੨ : ੩	-	੫੦
ਕਾਮ ਕ੍ਰੋਧ ਮਾਇਆ ਕੇ ਲੀਨੇ ਇਆ ਬਿਧਿ ਜਗਤੁ ਬਿਗੂਤਾ ॥	ਗਉ ਕਬ, ਅਸ ੬੮, ੨ : ੧	-	੩੩੮
ਕਾਮ ਕ੍ਰੋਧ ਮਾਇਆ ਬਿਖੁ ਮਮਤਾ ਇਹ ਬਿਆਧਿ ਤੇ ਹਾਟੇ ॥	ਗੂਜ ੫, ੬, ੧ : ੨	-	੪੯੬
ਕਾਮ ਕ੍ਰੋਧ ਮਾਇਆ ਮਦ ਮਤਸਰ ਇਨ ਪੰਚਹੁ ਮਿਲਿ ਲੂਟੇ ॥	ਰਾਮ ਰਵਿ, ੧, ੧*: ੨	-	੯੭੪
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਸੰਪੈ ਮੋ ਮਾਹੀ ॥	ਰਾਮ ਕਬ, ੮, ੪ : ੧	-	੯੭੧
ਕਾਮ ਕ੍ਰੋਧ ਮਾਇਆ ਮਦ ਮਤਸਰ ਏ ਖੇਲਤ ਸਭਿ ਜੂਐ ਹਾਰੇ ॥	ਆਸਾ ੫, ੩੬, ੧ : ੧	-	੩੭੯
ਕਾਮ ਕ੍ਰੋਧ ਮਿਟਹਿ ਉਨਮਾਦ ॥	ਗੋਂਡ ੫, ੧੬, ੩ : ੨	-	੮੬੭
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥	ਪ੍ਰਭਾ ੫, ੨, ੧ : ੨	-	੧੩੩੭
ਕਾਮ ਕ੍ਰੋਧ ਮੋਹ ਬਸਿ ਪ੍ਰਾਨੀ ਹਰਿ ਮੂਰਤਿ ਬਿਸਰਾਈ ॥	ਗਉ ੯, ੨, ੧ : ੧	-	੨੧੯
ਕਾਮ ਕ੍ਰੋਧ ਲਪਟਿਓ ਅਸਨੇਹ ॥	ਗਉ ੫, ੭੮, ੨ : ੨	-	੧੭੮
ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥	ਸੋਰ ੫, ੩੧, ੧ : ੧	-	੬੧੭
ਕਾਮ ਕ੍ਰੋਧ ਲੋਭ ਮਦ ਖੋਏ ॥	ਗਉ ੫, ੧੪੪, ੩ : ੧	-	੧੯੪
ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧਸੰਗਿ ਮਿਟਿਆ ਅਭਿਮਾਨ ॥	ਭੈਰ ੫, ੫੨, ੨ : ੧	-	੧੧੫੧
ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪਿ ਸਗਲ ਦਾਨੁ ਕੀਨਾ ॥	ਸਾਰ ੫, ੩੩, ੧ : ੧	-	੧੨੧੦
ਕਾਮ ਕ੍ਰੋਧ ਲੋਭ ਮਦ ਮਤਸਰ ਸਾਧੂ ਕੈ ਸੰਗਿ ਖਾਪ ॥	ਸਾਰ ੫, ੧੦੦, ੨ : ੧	-	੧੨੨੩
ਕਾਮ ਕ੍ਰੋਧ ਲੋਭ ਮਦ ਮਾਤਾ ॥	ਮਾਰੂ ੫, ੧੯, ੨ : ੩	-	੧੦੦੪
ਕਾਮ ਕ੍ਰੋਧ ਲੋਭ ਮਾਨ ਇਹ ਬਿਆਧਿ ਛੋਰੈ ॥	ਆਸਾ ੫, ੧੫੪, ੧ : ੧	-	੪੦੮

ਕਾਮ ਕ੍ਰੋਧ ਲੋਭ ਮੋਹ ਅਪਤੁ ਪੰਚ ਦੂਤ ਬਿਖੰਡਿਓ ॥	ਸਵ ੩, ਸਲ੍ਹ, ੨੧ : ੪	-	੧੩੯੬
ਕਾਮ ਕ੍ਰੋਧ ਲੋਭ ਮੋਹ ਅਭਿਮਾਨਾ ਤਾ ਮਹਿ ਸੁਖੁ ਨਹੀ ਪਾਈਐ ॥	ਸੋਰ ੫, ੨੦, ੨ : ੧	-	੬੧੪
ਕਾਮ ਕ੍ਰੋਧ ਲੋਭ ਮੋਹ ਤਜਾਰੀ ॥	ਸੂਹੀ ੫, ੧੮, ੩ : ੧	-	੭੪੦
ਕਾਮ ਕ੍ਰੋਧ ਲੋਭ ਮੋਹ ਮੂਠੇ ਸਦਾ ਆਵਾ ਗਵਣ ॥	ਗੂਜ ੫, ੩੦, ੩ : ੧	-	੫੦੨
ਕਾਮ ਕ੍ਰੋਧ ਲੋਭ ਮੋਹਿ ਬਿਆਪਿਆ ॥	ਭੈਰ ੫, ੪੫, ੩ : ੩	-	੧੧੪੯
ਕਾਮ ਕ੍ਰੋਧ ਲੋਭ ਰਤੁ ਨਿੰਦਾ ਸਤੁ ਸੰਤੋਖੁ ਬਿਦਾਰਨ ॥	ਬਿਲਾ ੫, ੮੩, ੧ : ੨	-	੮੨੦
ਕਾਮ ਕ੍ਰੋਧ ਲੋਭੁ ਮੋਹੁ ਤਜੋ ॥	ਗਉ ੫, ਅਸ ੧੩, ੬ : ੧	-	੨੪੧
ਕਾਮ ਕ੍ਰੋਧ ਵਸਿ ਕਰੈ ਪਵਣੁ ਉਡੰਤ ਨ ਧਾਵੈ ॥	ਸਵ ੩, ਭਿਖਾ ੧੯ : ੩	-	੧੩੯੫
ਕਾਮ ਕ੍ਰੋਧਿ ਅਹੰਕਾਰਿ ਫਿਰਹਿ ਦੇਵਾਨਿਆ ॥	ਜੈਤ ੫, ਵਾਰ, ੯ : ੩	-	੭੦੮
ਕਾਮ ਕ੍ਰੋਧਿ ਅਹੰਕਾਰਿ ਮੂਠਾ ਖੋਇ ਗਿਆਨੁ ਪਛੁਤਾਪਿਆ ॥	ਬਿਹਾ ੫, ੭, ੩ : ੫	-	੫੪੬
ਕਾਮ ਕ੍ਰੋਧਿ ਮਨੁ ਹਿਰਿ ਲਇਆ ਮਨਮੁਖ ਅੰਧਾ ਲੋਇ ॥	ਸਲੋ ੩, ੧੪ : ੨	-	੧੪੧੪
ਕਾਮ ਕ੍ਰੋਧਿ ਮੋਹ ਕੂਪਿ ਪਰਿਆ ॥	ਟੋਡੀ ੫, ੧੬, ੪ : ੧	-	੭੧੫
ਕਾਮ ਕ੍ਰੋਧਿ ਲੋਭਿ ਮੋਹਿ ਬਾਧਾ ॥	ਸੂਹੀ ੫, ੨੦, ੪ : ੧	-	੭੪੧
ਕਾਮ ਕ੍ਰੋਧੁ ਤ੍ਰਿਸਨਾ ਉਚਰੈ ॥	ਸਾਰ ੪, ਵਾਰ ੨੧ ਸ, ੩, ੨ : ੨	-	੧੨੪੫
ਕਾਮ ਕ੍ਰੋਧੁ ਨਿੰਦਾ ਪਰਹਰੀਆ ਕਾਢੇ ਸਾਧੂ ਕੈ ਸੰਗਿ ਮਾਰਿ ॥	ਸਾਰ ੫, ੧੧੨, ੧ : ੧	-	੧੨੨੫
ਕਾਮ ਕ੍ਰੋਧੁ ਬਿਕਰਾਲੁ ਦੂਤ ਸਭਿ ਹਾਰਿਆ ॥	ਬਿਲਾ ੪, ਵਾਰ, ੧੧ : ੩	-	੮੫੪
ਕਾਮ ਚੋਲਨਾ ਭਇਆ ਹੈ ਪੁਰਾਨਾ ਗਇਆ ਭਰਮੁ ਸਭੁ ਛੂਟੀ ॥	ਆਸਾ ਕਬ, ੨੮, ੨ : ੨	-	੪੮੩
ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ ॥	ਵਡ ੧, ਅਲਾ ੫, ੩ : ੪	-	੫੮੨
ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ ॥	ਵਡ ੩, ਅਲਾ ੧, ੨ : ੪	-	੫੮੨
ਕਾਮਣਿ ਹਰਿ ਰਸਿ ਬੇਧੀ ਜੀਉ ਹਰਿ ਕੈ ਸਹਜਿ ਸੁਭਾਏ ॥	ਗਉ ੩, ਛੰਤ ੩, ੧ : ੧	-	੨੪੫
ਕਾਮਣਿ ਕਾਮਿ ਨ ਆਵਈ ਖੋਟੀ ਅਵਗਣਿਆਰਿ ॥	ਸਿਰੀ ੧, ਅਸ ੫, ੪ : ੧	-	੫੬
ਕਾਮਣਿ ਗੁਣਵੰਤੀ ਹਰਿ ਪਾਏ ॥	ਮਾਝ ੩, ਅਸ ੨੩, ੪ : ੧	-	੧੨੩
ਕਾਮਣਿ ਗੁਣੁ ਨਾਹੀ ਬਿਰਥਾ ਜਨਮੁ ਗਵਾਏ ਰਾਮ ॥	ਆਸਾ ੩, ਛੰਤ ੬, ੨ : ੨	-	੪੩੯
ਕਾਮਣਿ ਤਉ ਸੀਗਾਰੁ ਕਰਿ ਜਾ ਪਹਿਲਾਂ ਕੰਤੁ ਮਨਾਇ ॥	ਸੂਹੀ ੩, ਵਾਰ ੯ ਸ, ੩, ੧ : ੧	-	੭੮੮
ਕਾਮਣਿ ਦੇਖਿ ਕਾਮਿ ਲੋਭਾਇਆ ॥	ਪ੍ਰਭਾ ੧, ਅਸ ੨, ੧ : ੨	-	੧੩੪੨
ਕਾਮਣਿ ਨਿਰਮਲ ਹਉਮੈ ਮਲੁ ਖੋਈ ਗੁਰਮਤਿ ਸਚਿ ਸਮਾਈ ॥	ਸੂਹੀ ੩, ਛੰਤ ੪, ੪ : ੫	-	੭੭੦
ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥	ਗਉ ੩, ਛੰਤ ੨, ੩ : ੧	-	੨੪੪
ਕਾਮਣਿ ਪਿਰ ਮਨੁ ਮਾਨਿਆ ਤਉ ਬਣਿਆ ਸੀਗਾਰੁ ॥	ਸੂਹੀ ੩, ਵਾਰ ੯ ਸ, ੩, ੧ : ੩	-	੭੮੮
ਕਾਮਣਿ ਪਿਰੁ ਪਾਇਆ ਜੀਉ ਗੁਰ ਕੈ ਭਾਇ ਪਿਆਰੇ ॥	ਗਉ ੩, ਛੰਤ ੩, ੨ : ੧	-	੨੪੫
ਕਾਮਣਿ ਪਿਰੁ ਰਾਖਿਆ ਕੰਠਿ ਲਾਇ ਸਬਦੇ ਪਿਰੁ ਰਾਵੈ ਸੇਜ ਸੁਹਾਵਣਿਆ ॥	ਮਾਝ ੩, ਅਸ ੨੯, ੭ : ੩	-	੧੨੭
ਕਾਮਣਿ ਬਿਨਉ ਕਰੇ ਜੀਉ ਸਚਿ ਸਬਦਿ ਸੀਗਾਰੇ ॥	ਗਉ ੩, ਛੰਤ ੩, ੩ : ੨	-	੨੪੫
ਕਾਮਣਿ ਮਨਿ ਸੋਹਿਲੜਾ ਸਾਜਨ ਮਿਲੇ ਪਿਆਰੇ ਰਾਮ ॥	ਸੂਹੀ ੩, ਛੰਤ ੬, ੪ : ੧	-	੭੭੨
ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥	ਗਉ ੩, ਛੰਤ ੧, ੪ : ੫	-	੨੪੪
ਕਾਮਣਿ ਰੰਗੁ ਤਾ ਚੜੈ ਜਾ ਪਿਰ ਕੈ ਅੰਕਿ ਸਮਾਇ ॥	ਸੂਹੀ ੩, ਅਸ ੩, ੩੧ : ੨	-	੭੫੬
ਕਾਮਣਿ ਲੋੜੈ ਸੁਇਨਾ ਰੁਪਾ ਮਿਤ੍ਰ ਲੁੜੇਨਿ ਸੁ ਖਾਧਾਤਾ ॥	ਗਉ ੧, ੧੪, ੪ : ੧	-	੧੫੫
ਕਾਮਣਿ ਵਡਭਾਗੀ ਅੰਤਰਿ ਲਿਵ ਲਾਗੀ ਹਰਿ ਕਾ ਪ੍ਰੇਮੁ ਸੁਭਾਇਆ ॥	ਵਡ ੩, ਛੰਤ ੧, ੩ : ੫	-	੫੬੮
ਕਾਮਧੇਨ ਹਰਿ ਹਰਿ ਗੁਣ ਗਾਮ ॥	ਗਉ ੫, ਸੁਖ ੨, ੮ : ੨	-	੨੬੫
ਕਾਮਧੇਨੁ ਸੋਹੀ ਦਰਬਾਰੇ ॥	ਮਾਰੂ ੫, ਸੋਲਾ ੭, ੬ : ੨	-	੧੦੭੮
ਕਾਮਨਿ ਚਾਹੈ ਸੁੰਦਰਿ ਭੋਗੁ ॥	ਬਸੰ ੧, ਅਸ ੧, ੫ : ੧	-	੧੧੮੭
ਕਾਮਨਿ ਪ੍ਰੀਤਿ ਜਾ ਪਿਰੁ ਘਰਿ ਆਵੈ ॥	ਗਉ ੪, ੪੧, ੨ : ੨	-	੧੬੪
ਕਾਮ ਮਾਇਆ ਕੁੰਚਰ ਕਉ ਬਿਆਪੈ ॥	ਭੈਰ ਕਬ, ੧੩, ੧ : ੩	-	੧੧੬੦
ਕਾਮ ਰੋਗਿ ਮੈਗਲੁ ਬਸਿ ਲੀਨਾ ॥	ਭੈਰ ੫, ੨੦, ੧ : ੨	-	੧੧੪੦
ਕਾਮਵੰਤ ਕਾਮੀ ਬਹੁ ਨਾਰੀ ਪਰ ਗ੍ਰਿਹ ਜੋਹ ਨ ਚੂਕੈ ॥	ਧਨਾ ੫, ੬, ੩ : ੧	-	੬੭੨
ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ ॥	ਬਿਲਾ ਸਧ, ੧, ੧ : ੨	-	੮੫੮
ਕਾਮਿ ਕਰੋਧਿ ਜਲੈ ਸਭੁ ਕੋਈ ॥	ਮਾਰੂ ੩, ਸੋਲਾ ੧੮, ੧੫ : ੨	-	੧੦੬੨
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥	ਗਉ ੪, ਸੋਹ ੪, ੧ : ੧	-	੧੩
ਕਾਮਿ ਕਰੋਧਿ ਨਗਰੁ ਬਹੁ ਭਰਿਆ ਮਿਲਿ ਸਾਧੂ ਖੰਡਲ ਖੰਡਾ ਹੇ ॥	ਗਉ ੪, ੬੦, ੧ : ੧	-	੧੭੧

ਕਾਮਿ ਕਰੋਧਿ ਨ ਮੋਹਿਐ ਬਿਨਸੈ ਲੋਭੁ ਸੁਆਨੁ ॥	ਮਾਝ ੫, ਬਾਰਾ, ੧੨ : ੪	੧੩੬
ਕਾਮਿ ਕਰੋਧਿ ਮੋਹਿ ਵਸਿ ਕੀਆ ਕਿਰਪਨ ਲੋਭਿ ਪਿਆਰੁ ॥	ਸਿਰੀ ੫, ਅਸ ੨੬, ੪ : ੧	੭੦
ਕਾਮਿ ਕ੍ਰੋਧਿ ਅਹੰਕਾਰਿ ਮਾਤੇ ਵਿਆਪਿਆ ਸੰਸਾਰੁ ॥	ਸਿਰੀ ੫, ੯੫, ੨ : ੧	੫੧
ਕਾਮਿ ਕ੍ਰੋਧਿ ਅਹੰਕਾਰਿ ਵਿਆਪੇ ਕੂੜ ਕੁਟੰਬ ਸਿਉ ਪ੍ਰੀਤਿ ਕਰੇ ॥	ਮਾਰੂ ੧, ਅਸ ੮, ੪ : ੨	੧੦੧੪
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੀ ਹਉਮੈ ਲਗੀ ਤਾਤੇ ॥	ਤੁਖਾ ੧, ਛੰਤ ੪, ੧ : ੪	੧੧੧੧
ਕਾਮਿ ਕ੍ਰੋਧਿ ਅਹੰਕਾਰਿ ਵਿਗੁਤੇ ॥	ਆਸਾ ੫, ੭੩, ੧ : ੧	੩੮੮
ਕਾਮਿ ਕ੍ਰੋਧਿ ਡੂਬੇ ਅਭਿਮਾਨੀ ਹਉਮੈ ਵਿਚਿ ਜਲਿ ਜਾਈ ॥	ਮਲਾ ੪, ੭, ੨ : ੨	੧੨੬੫
ਕਾਮਿ ਕ੍ਰੋਧਿ ਭਰੇ ਹਮ ਅਪਰਾਧੀ ॥	ਮਾਰੂ ੩, ਸੋਲਾ ੫, ੯ : ੧	੧੦੪੮
ਕਾਮਿ ਕ੍ਰੋਧਿ ਮਦਿ ਸਦ ਹੀ ਝੂਰੇ ॥	ਰਾਮ ੫, ੫੨, ੨ : ੨	੮੯੬
ਕਾਮਿ ਕ੍ਰੋਧਿ ਮਨੁ ਦੂਜੈ ਲਾਇਆ ਸੁਪਨੈ ਸੁਖੁ ਨ ਤਾਹਾ ਹੇ ॥	ਮਾਰੂ ੩, ਸੋਲਾ ੧੪, ੧੩ : ੩	੧੦੫੮
ਕਾਮਿ ਕ੍ਰੋਧਿ ਮਨੁ ਵਸਿ ਕੀਆ ॥	ਬਸੰ ੫, ਅਸ ੨, ੩ : ੩	੧੧੯੨
ਕਾਮਿ ਕ੍ਰੋਧਿ ਲੋਭਿ ਬਿਆਪਿਓ ਜਨਮ ਹੀ ਕੀ ਖਾਨਿ ॥	ਕਾਨ ੫, ੩੧, ੨ : ੧	੧੩੦੪
ਕਾਮਿ ਕ੍ਰੋਧਿ ਲੋਭਿ ਮਨੁ ਲੀਨਾ ॥	ਭੈਰ ੫, ੨੮, ੩ : ੩	੧੧੪੩
ਕਾਮਿ ਕ੍ਰੋਧਿ ਲੋਭਿ ਮੋਹਿ ਬਿਆਪਿਓ ਨੇਤ੍ਰ ਰਖੇ ਫਿਰਾਇ ॥	ਮਾਰੂ ੫, ੧੧, ੩ : ੧	੧੦੦੧
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨਾ ॥	ਬਿਲਾ ੫, ੮, ੨ : ੧	੮੦੪
ਕਾਮਿ ਕ੍ਰੋਧਿ ਲੋਭਿ ਮੋਹਿ ਮਨੁ ਲੀਨੋ ਨਿਰਗੁਣ ਕੇ ਦਾਤਾਰੇ ॥	ਗਉ ੫, ੧੩੮*, ੪ : ੧	੨੧੦
ਕਾਮਿ ਦਾਮਿ ਚਿਤੁ ਪਰ ਵਸਿ ਸੇਈ ॥	ਗਉ ੧, ਅਸ ੧੧, ੬ : ੨	੨੨੬
ਕਾਮਿ ਨ ਆਵਹਿ ਸੇ ਜੰਜਾਲ ॥	ਧਨਾ ੫, ੨੨, ੧ : ੨	੬੭੬
ਕਾਮਿ ਨ ਆਵੈ ਸੁ ਕਾਰ ਕਮਾਵੈ ॥	ਰਾਮ ੫, ੪੮, ੩ : ੧	੮੯੮
ਕਾਮਿ ਨ ਆਵੈ ਸੋ ਫਿਰਿ ਫਿਰਿ ਮੰਗੀ ॥	ਆਸਾ ੫, ੨੨, ੩ : ੨	੩੭੬
ਕਾਮਿ ਬਿਰੂਧਉ ਰਹੈ ਨ ਠਾਇ ॥	ਗਉ ੧, ਅਸ ੩, ੩ : ੨	੨੨੨
ਕਾਮਿ ਵਿਆਪੇ ਕੁਸੁਧ ਨਰ ਸੇ ਜੋਰਾ ਪੁਛਿ ਚਲਾ ॥	ਗਉ ੪, ਵਾਰ ੯ ਸ, ੪, ੨ : ੫	੩੦੪
ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥	ਮਾਰੂ ਕਬ, ੧, ੩ : ੧	੧੧੦੫
ਕਾਮੀ ਪੁਰਖ ਕਾਮਨੀ ਪਿਆਰੀ ॥	ਭੈਰ ਨਾਮ, ੭, ੨ : ੩	੧੧੬੪
ਕਾਮੁ ਕਰੀ ਜੇ ਠਾਕੁਰ ਭਾਵਾ ॥	ਗਉ ੫, ੧੪੯*, ੨ : ੧	੨੧੨
ਕਾਮੁ ਕਰੋਧੁ ਕਪਟੁ ਬਿਖਿਆ ਤਜਿ ਸਚੁ ਨਾਮੁ ਉਰਿ ਧਾਰੇ ॥	ਆਸਾ ੧, ਛੰਤ ੨, ੩ : ੪	੪੩੭
ਕਾਮੁ ਕਿਵਾਰੀ ਦੁਖੁ ਸੁਖੁ ਦਰਵਾਨੀ ਪਾਪੁ ਪੁੰਨੁ ਦਰਵਾਜਾ ॥	ਭੈਰ ਕਬ, ੧੭, ੨ : ੧	੧੧੬੧
ਕਾਮੁ ਕ੍ਰੋਧ ਪਸਰਿਆ ਸੰਸਾਰੇ ਆਏ ਜਾਇ ਦੁਖੁ ਪਾਵਣਿਆ ॥	ਮਾਝ ੩, ਅਸ ੩੩, ੨ : ੩	੧੨੯
ਕਾਮੁ ਕ੍ਰੋਧਿ ਦੁਇ ਕਰਹੁ ਬਸੋਲੇ ਗੋਡਹੁ ਧਰਤੀ ਭਾਈ ॥	ਬਸੰ ੧, ੯, ੩ : ੧	੧੧੭੧
ਕਾਮੁ ਕ੍ਰੋਧੁ ਅਹੰਕਾਰੁ ਗਾਖਰੋ ਸੰਜਮਿ ਕਉਨ ਛੁਟਿਓ ਰੀ ॥	ਆਸਾ ੫, ੫੧, ੧ : ੧	੩੮੪
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥	ਮਾਰੂ ੫, ਸੋਲਾ ੧੩, ੧੪ : ੩	੧੦੮੫
ਕਾਮੁ ਕ੍ਰੋਧੁ ਅਹੰਕਾਰੁ ਤਜੀਅਲੇ ਲੋਭੁ ਮੋਹੁ ਤਿਸ ਮਾਇਆ ॥	ਗੂਜ ੧, ਅਸ ੧, ੬ : ੧	੫੦੩
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥	ਮਾਰੂ ੧, ਸੋਲਾ ੩, ੩ : ੧	੧੦੨੨
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੈ ਗੁਰ ਕੈ ਸਬਦਿ ਸੁ ਸਮਝ ਪਰੀ ॥	ਰਾਮ ੧, ਸਿਗੋ, ੧੦ : ੨	੯੩੯
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਟੈ ਸਗਲ ਉਪਾਧਿ ॥	ਗੂਜ ੫, ੨੮, ੨ : ੨	੫੦੧
ਕਾਮੁ ਕ੍ਰੋਧੁ ਅਹੰਕਾਰੁ ਬਿਨਸੈ ਮਿਲੈ ਸਤਿਗੁਰ ਦੇਵ ॥	ਆਸਾ ੫, ੧੩੭, ੩ : ੧	੪੦੫
ਕਾਮੁ ਕ੍ਰੋਧੁ ਅਗਨੀ ਸਿਉ ਮੇਲੁ ॥	ਮਲਾ ੧, ੮, ੩ : ੨	੧੨੫੭
ਕਾਮੁ ਕ੍ਰੋਧੁ ਅੰਤਰਿ ਧਨੁ ਹਿਰੈ ॥	ਆਸਾ ੧, ੧੧, ੨ : ੩	੩੫੨
ਕਾਮੁ ਕ੍ਰੋਧੁ ਇਸੁ ਤਨ ਤੇ ਜਾਇ ॥	ਗੋਂਡ ੫, ੨੨, ੨ : ੩	੮੬੯
ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥	ਗੋਂਡ ੫, ੧੩, ੧ : ੨	੮੬੬
ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤਾ ਤੇ ਅਹਿਨਿਸਿ ਭਾਗਉ ॥	ਗਉ ੯, ੧, ੧* : ੨	੨੧੯
ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥	ਰਾਮ ੧, ਓਅੰ, ੧੮ : ੧	੯੩੨
ਕਾਮੁ ਕ੍ਰੋਧੁ ਕਿਲਬਿਖ ਗੁਰਿ ਕਾਟੇ ਪੂਰਨ ਹੋਈ ਆਸਾ ਜੀਉ ॥	ਮਾਝ ੫, ੪੭, ੩ : ੩	੧੦੮
ਕਾਮੁ ਕ੍ਰੋਧੁ ਗੁਰ ਸਬਦੀ ਲੂਟਾ ॥	ਰਾਮ ੧, ੧੧, ੪ : ੨	੮੭੯
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥	ਸੋਰ ੯, ੧੧, ੨ : ੨	੬੩੩
ਕਾਮੁ ਕ੍ਰੋਧੁ ਜੀਅ ਮਹਿ ਚੋਟ ॥	ਗਉ ੧, ੫, ੨ : ੩	੧੫੨
ਕਾਮੁ ਕ੍ਰੋਧੁ ਝੂਠੁ ਤਜਿ ਨਿੰਦਾ ਹਰਿ ਸਿਮਰਨਿ ਬੰਧਨ ਤੂਟੇ ॥	ਸਾਰ ੫, ੧੨, ੩ : ੧	੧੨੦੬

ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥	ਬਿਲਾ ੫, ੧੧੩, ੧*: ੨	-	੮੨੬
ਕਾਰਜ ਸਗਲੇ ਸਾਧੇ ॥	ਸੋਰ ੫, ੮੨, ੧ : ੨	-	੬੨੯
ਕਾਰਜ ਸਗਲੇ ਸਿਧਿ ਭਏ ਭੇਟਿਆ ਗੁਰੁ ਪੂਰਾ ॥	ਆਸਾ ੫, ੧੧੨, ੪ : ੨	-	੩੯੯
ਕਾਰਜ ਸਭਿ ਸਵਾਰਿਆ ॥	ਸੋਰ ੫, ੭੩, ੧ : ੨	-	੬੨੭
ਕਾਰਜ ਸਭਿ ਸਵਾਰਿ ਲੈ ਨਿਤ ਪੂਜਹੁ ਗੁਰ ਕੇ ਪਾਵ ਜੀਉ ॥	ਮਾਝ ੫, ਅਸ ੩੮, ੪ : ੩	-	੧੩੨
ਕਾਰਜ ਸਭਿ ਸਵਾਰੀਅਹਿ ਗੁਰ ਕੀ ਚਰਣੀ ਲਾਗੁ ॥	ਸਿਰੀ ੫, ੮੫, ੨ : ੨	-	੪੭
ਕਾਰਜ ਸਵਾਰੇ ਸਗਲੇ ਤਨ ਕੇ ॥	ਰਾਮ ੫, ੫੬, ੧ : ੪	-	੯੦੦
ਕਾਰਜ ਸਿਧਿ ਨ ਹੋਵਨੀ ਅੰਤਿ ਗਇਆ ਪਛੁਤਾਏ ॥	ਬਿਲਾ ੪, ਵਾਰ ੫ ਸ, ੩, ੧ : ੪	-	੮੫੧
ਕਾਰਜਿ ਕਾਮਿ ਬਾਟ ਘਾਟ ਜਪੀਜੈ ॥	ਆਸਾ ੫, ੬੧, ੨ : ੧	-	੩੮੬
ਕਾਰਜੁ ਆਇਆ ਸਗਲਾ ਰਾਸਿ ॥	ਭੈਰ ੫, ੫੬, ੧ : ੨	-	੧੧੫੨
ਕਾਰਜੁ ਸਗਲ ਅਰੰਭਿਓ ਘਰ ਕਾ ਠਾਕੁਰ ਕਾ ਭਾਰੋਸਾ ॥	ਮਲਾ ੫, ੩, ੧ : ੨	-	੧੨੬੬
ਕਾਰਜੁ ਸਤਿਗੁਰਿ ਆਪਿ ਸਵਾਰਿਆ ॥	ਬਿਲਾ ੫, ੨੩, ੧*: ੧	-	੮੦੬
ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ ॥	ਰਾਮ ੫, ਅਸ ੨, ੬ : ੪	-	੯੧੩
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥	ਸਲੋ ਕਬ, ੨੧੮ : ੨	-	੧੩੭੬
ਕਾਰਜੁ ਸੀਧੋ ਰਿਦੈ ਸਮ੍ਾਲਿ ॥	ਬਿਲਾ ੧, ਅਸ ੧, ੪ : ੪	-	੮੩੧
ਕਾਰਜੁ ਤੇਰਾ ਹੋਵੈ ਪੂਰਾ ਹਰਿ ਹਰਿ ਹਰਿ ਗੁਣ ਗਾਇ ਮਨ ਮੇਰੇ ॥	ਰਾਮ ੫, ੪੪,.੧*: ੨	-	੮੯੬
ਕਾਰਜੁ ਦੇਇ ਸਵਾਰਿ ਸਤਿਗੁਰ ਸਚੁ ਸਾਖੀਐ ॥	ਸਿਰੀ ੪, ਵਾਰ, ੨੦ : ੨	-	੯੧
ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ ॥	ਸਮੁ ੫, ੧*: ੭	-	੧੩੮੭
ਕਾਰਣ ਕਰਣ ਕਰੀਮ ॥	ਰਾਮ ੫, ੯, ੧*: ੧	-	੮੮੫
ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥	ਰਾਮ ੫, ਵਾਰ, ੧੬ : ੮	-	੯੬੪
ਕਾਰਣ ਨਾਮੁ ਅੰਤਰਗਤਿ ਜਾਣੈ ॥	ਪ੍ਰਭਾ ੧, ੧੨, ੨ : ੩	-	੧੩੩੦
ਕਾਰਣੁ ਕਰਤਾ ਕਰਦਾ ਆਇਆ ॥	ਭੈਰ ੩, ਅਸ ੧, ੧ : ੪	-	੧੧੫੪
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥	ਮਾਝ ੧, ਵਾਰ ੨੩ ਸ, ੨, ੨ : ੪	-	੧੪੮
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥	ਸਸ ੧, ੨ : ੪	-	੧੩੫੩
ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥	ਮਾਰੂ ੫, ਵਾਰ, ੨੨ : ੧	-	੧੧੦੨
ਕਾਰਨ ਕਰਨ ਕਰਾਵਨੋ ਸਭ ਬਿਧਿ ਏਕੈ ਹਾਥ ॥	ਗਉ ੫, ਬਾਅ, ੩੩ : ੭	-	੨੫੭
ਕਾਰਨ ਕਰਨ ਕਰੀਮ ॥	ਰਾਮ ੫, ੪੫, ੧ : ੧	-	੮੯੬
ਕਾਰਨ ਕਰਨ ਤੂੰ ਹਾਂ ॥	ਆਸਾ ੫, ੧੬੨, ੧*: ੧	-	੪੧੦
ਕਾਰਨ ਕਰਨਾ ਧਾਰਨ ਧਰਨਾ ਏਕੈ ਏਕੈ ਸੋਹਿਨਾ ॥	ਆਸਾ ੫, ੧੪੪, ੨ : ੧	-	੪੦੭
ਕਾਰਨ ਕਵਨ ਅਬੋਲ ॥	ਧਨਾ ਰਵਿ, ੧, ੧*: ੨	-	੬੯੪
ਕਾਰੀ ਕਢੀ ਕਿਆ ਥੀਐ ਜਾਂ ਚਾਰੇ ਬੈਠੀਆ ਨਾਲਿ ॥	ਸਿਰੀ ੪, ਵਾਰ ੨੦ ਸ, ੧, ੧ : ੨	-	੯੧
ਕਾਰ੍ਹਾ ਤੁਝੈ ਨ ਬਿਆਪਈ ਨਾਨਕ ਮਿਟੈ ਉਪਾਧਿ ॥	ਗਉ ੫, ਬਾਅ, ੨੫ ਸ: ੨	-	੨੫੫
ਕਾਲ ਕਲਪਨਾ ਕਦੇ ਨ ਖਾਇ ॥	ਗਉ ਕਬ, ਥਿਤੀ, ੨ : ੩	-	੩੪੩
ਕਾਲ ਕਲਮ ਹੁਕਮੁ ਹਾਥਿ ਕਹਹੁ ਕਉਨੁ ਮੇਟਿ ਸਕੈ ਈਸੁ ਬੰਮ੍ਰੁ ਗ੍ਯ੍ਾਨੁ ਧ੍ਯ੍ਾਨੁ ਧਰਤ ਹੀਐ ਚਾਹਿ ਜੀਉ ॥	ਸਵ ੪, ਗਯੰ, ੬ : ੪	-	੧੪੦੨
ਕਾਲੰਕਾ ਕੁੰਤਲ ਅਉ ਰਾਮਾ ॥	ਰਾਗ, ੧ : ੩੭	-	੧੪੩੦
ਕਾਲ ਕਾ ਠੀਗਾ ਕਿਉ ਜਲਾਈਅਲੇ ਕਿਉ ਨਿਰਭਉ ਘਰਿ ਜਾਈਐ ॥	ਰਾਮ ੧, ਸਿਗੋ, ੨੧ : ੩	-	੯੪੦
ਕਾਲ ਕੈ ਫਾਂਸਿ ਸਕਤ ਸਰੁ ਸਾਂਧਿਆ ॥	ਆਸਾ ੫, ੮੧, ੨ : ੨	-	੩੯੦
ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥	ਸੋਰ ਕਬ, ੩, ੧ : ੨	-	੬੫੪
ਕਾਲ ਜਾਲ ਅਰੁ ਮਹਾ ਜੰਜਾਲਾ ਛੁਟਕੇ ਜਮਹਿ ਡਰਾ ॥	ਜੈਤ ੫, ੬, ੧ : ੧	-	੭੦੧
ਕਾਲ ਜਾਲ ਕੀ ਸੁਧਿ ਨਹੀ ਲਹੈ ॥	ਸਾਰ ਨਾਮ, ੧, ੧ : ੨	-	੧੨੫੨
ਕਾਲ ਪੁਰਖੁ ਕਾ ਮਰਦੈ ਮਾਨੁ ॥	ਭੈਰ ਕਬ, ੧੧, ੧ : ੩	-	੧੧੫੯
ਕਾਲ ਫਾਸ ਅਬਧ ਲਾਗੇ ਕਛੁ ਨ ਚਲੈ ਉਪਾਇ ॥	ਆਸਾ ਰਵਿ, ੧, ੩ : ੨	-	੪੮੬
ਕਾਲ ਫਾਸ ਜਬ ਗਰ ਮਹਿ ਮੇਲੀ ਤਿਹ ਸੁਧਿ ਸਭ ਬਿਸਰਾਈ ॥	ਮਾਰੂ ੯, ੨, ੧ : ੧	-	੧੦੦੮
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥	ਤਿਲੰ ੯, ੩, ੧ : ੨	-	੭੨੭
ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥	ਆਸਾ ਕਬ, ੨੭, ੨ : ੨	-	੪੮੨
ਕਾਲ ਬਿਕਾਲ ਸਬਦਿ ਭਏ ਨਾਸੁ ॥	ਬਿਲਾ ੧, ਅਸ ੨, ੭ : ੪	-	੮੩੨

ਕਿਉ ਸਾਸਿ ਗਿਰਾਸਿ ਵਿਸਾਰੀਐ ਬਹਦਿਆ ਉਠਦਿਆ ਨਿਤ ॥	ਗਉ ੪, ਵਾਰ ੨੫ ਸ, ੪, ੧ : ੨	-	੩੧੪
ਕਿਉ ਸਿਮਰੀ ਸਿਵਰਿਆ ਨਹੀ ਜਾਇ ॥	ਧਨਾ ੧, ੩, ੧ : ੧	-	੬੬੧
ਕਿਉ ਸੁਖੁ ਪਾਵੈਗੀ ਬਿਨੁ ਉਰ ਧਾਰੇ ॥	ਗਉ ੧, ਛੰਤ ੧, ੨ : ੨	-	੨੪੨
ਕਿਉ ਸੁਖੁ ਪਾਵੈ ਦੂਐ ਤੀਐ ॥	ਮਾਰੂ ੧, ਸੋਲਾ ੩, ੧੨ : ੨	-	੧੦੨੩
ਕਿਉ ਸੁਖੁ ਪਾਵੈ ਭਰਮਿ ਭੁਲਾਨਿਆ ॥	ਗਉ ੧, ਅਸ ੯, ੧੦ : ੨	-	੨੨੫
ਕਿਉ ਹਰਿ ਪ੍ਰਭ ਵੇਖਾ ਮੇਰੈ ਮਨਿ ਤਨਿ ਚਾਉ ਜੀਉ ॥	ਗਉ ੪, ੬੯, ੩ : ੧	-	੧੭੫
ਕਿਉ ਕੰਡੈ ਤੋਲੈ ਸੁਨਿਆਰੁ ॥	ਸਾਰ ੪, ਵਾਰ ੬ ਸ, ੧, ੧ : ੬	-	੧੨੩੯
ਕਿਉ ਕਥੀਐ ਕਿਉ ਆਖੀਐ ਜਾਪੈ ਸਚੋ ਸਚੁ ॥	ਮਲਾ ੧, ਵਾਰ ੨੪ ਸ, ੧, ੧ : ੮	-	੧੨੮੯
ਕਿਉ ਕਰਿ ਇਹੁ ਮਨੁ ਮਾਰੀਐ ਕਿਉ ਕਰਿ ਮਿਰਤਕੁ ਹੋਇ ॥	ਰਾਮ ੩, ਵਾਰ ੪ ਸ, ੩, ੨ : ੧	-	੯੪੮
ਕਿਉ ਕਰਿ ਸਾਚਿ ਮਿਲਉ ਮੇਰੀ ਮਾਇ ॥	ਧਨਾ ੧, ੩, ੧*: ੨	-	੬੬੧
ਕਿਉ ਕਰਿ ਸਾਥੁ ਲੰਘਾਵਹੁ ਪਾਰੇ ॥	ਰਾਮ ੧, ਸਿਗੋ, ੧੭ : ੪	-	੯੩੯
ਕਿਉ ਕਰਿ ਕਹੀਐ ਦੇਹੁ ਵੀਚਾਰਿ ॥	ਮਲਾ ੧, ੬, ੨ : ੨	-	੧੨੫੬
ਕਿਉ ਕਰਿ ਕੰਤ ਮਿਲਾਵਾ ਹੋਈ ॥	ਸੂਹੀ ੧, ਅਸ ੧, ੧ : ੨	-	੭੫੦
ਕਿਉ ਕਰਿ ਕਰਉ ਬੇਨੰਤੀ ਹਉ ਆਖਿ ਨ ਜਾਣਾ ॥	ਵਡ ੧, ਛੰਤ ੨, ੬ : ੨	-	੫੬੭
ਕਿਉ ਕਰਿ ਖੋਇਆ ਕਿਉ ਕਰਿ ਲਾਧਾ ॥	ਰਾਮ ੧, ਸਿਗੋ, ੧੪ : ੨	-	੯੩੯
ਕਿਉ ਕਰਿ ਨਿਰਮਲੁ ਕਿਉ ਕਰਿ ਅੰਧਿਆਰਾ ॥	ਰਾਮ ੧, ਸਿਗੋ, ੧੪ : ੩	-	੯੩੯
ਕਿਉ ਕਰਿ ਪੂਰੈ ਵਟਿ ਤੋਲਿ ਤੁਲਾਈਐ ॥	ਮਾਝ ੧, ਵਾਰ, ੧੭ : ੫	-	੧੪੬
ਕਿਉ ਕਰਿ ਬਾਧਾ ਸਰਪਨਿ ਖਾਧਾ ॥	ਰਾਮ ੧, ਸਿਗੋ, ੧੪ : ੧	-	੯੩੯
ਕਿਉ ਕਰਿ ਬੂਝੈ ਪਾਵੈ ਪਾਰੁ ॥	ਰਾਮ ੧, ਸਿਗੋ, ੫੫ : ੫	-	੯੪੪
ਕਿਉ ਕਰਿ ਭਵਜਲੁ ਲੰਘਸਿ ਪਾਰਾ ॥	ਮਾਰੂ ੧, ਸੋਲਾ ੯, ੮ : ੨	-	੧੦੨੯
ਕਿਉ ਕਰਿ ਵੇਖਾ ਕਿਉ ਸਾਲਾਹੀ ॥	ਮਾਝ ੩, ਅਸ ੧੬, ੭ : ੧	-	੧੧੯
ਕਿਉ ਖੂਲੈ ਗਲ ਜੇਵੜੀਆ ਜੀਉ ਬਿਨੁ ਗੁਰ ਅਤਿ ਪਿਆਰੇ ॥	ਗਉ ੧, ਛੰਤ ੨, ੩ : ੨	-	੨੪੩
ਕਿਉ ਗੁਰ ਬਿਨੁ ਤ੍ਰਿਕੁਟੀ ਛੁਟਸੀ ਸਹਜਿ ਮਿਲਿਐ ਸੁਖੁ ਹੋਇ ॥	ਸਿਰੀ ੧, ੧੨, ੩ : ੨	-	੧੮
ਕਿਉ ਗੋਬਿੰਦੁ ਮਨਹੁ ਵਿਸਾਰੀਐ ਜਿਸੁ ਸਿਮਰਤ ਦੁਖ ਜਾਹਿ ॥	ਗਉ ੫, ੧੭੧*, ੨ : ੨	-	੨੧੮
ਕਿਉ ਘੜੀ ਬਿਸਾਰੀ ਹਉ ਬਲਿਹਾਰੀ ਹਉ ਜੀਵਾ ਗੁਣ ਗਾਏ ॥	ਤੁਖਾ ੧, ਬਾਰਾ, ੩ : ੩	-	੧੧੦੭
ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥	ਬਿਲਾ ਕਬ, ੩, ੧*: ੧	-	੮੫੫
ਕਿਉ ਜਾਗੈ ਗੁਰ ਬਿਨੁ ਸੂਤਾ ॥	ਆਸਾ ੧, ਵਾਰ ੯ ਸ, ੧, ੨ : ੧੨	-	੪੬੭
ਕਿਉ ਜੀਉ ਰਖੀਜੈ ਹਰਿ ਵਸਤੁ ਲੋੜੀਜੈ ਜਿਸ ਕੀ ਵਸਤੁ ਸੋ ਲੈ ਜਾਇ ਜੀਉ ॥	ਆਸਾ ੪, ਛੰਤ ੧੩, ੨ : ੩	-	੪੪੭
ਕਿਉ ਜੀਵਨੁ ਪ੍ਰੀਤਮ ਬਿਨੁ ਮਾਈ ॥	ਸਾਰ ੫, ੧੭, ੧*: ੧	-	੧੨੦੭
ਕਿਉ ਤਤੁ ਨ ਬੂਝੈ ਚੋਟਾ ਖਾਇ ॥	ਰਾਮ ੧, ਸਿਗੋ, ੫੫ : ੨	-	੯੪੪
ਕਿਉ ਤਤੈ ਅਵਿਗਤੈ ਪਾਵੈ ਗੁਰਮੁਖਿ ਲਗੈ ਪਿਆਰੋ ॥	ਰਾਮ ੧, ਸਿਗੋ, ੨੨ : ੩	-	੯੪੦
ਕਿਉ ਤਰੀਐ ਦੁਤਰੁ ਸੰਸਾਰੀ ॥	ਮਾਰੂ ੪, ੭, ੪ : ੨	-	੯੯੮
ਕਿਉ ਤਰੀਐ ਬਿਖਿਆ ਸੰਸਾਰੁ ॥	ਬਿਲਾ ੫, ੧, ੧*: ੧	-	੮੦੧
ਕਿਉ ਦਰਗਹ ਪਤਿ ਪਾਈਐ ਜਾ ਹਰਿ ਨ ਵਸੈ ਮਨ ਮਾਹਿ ॥	ਸਿਰੀ ੧, ੨੦, ੧ : ੨	-	੨੧
ਕਿਉ ਦੁਖੁ ਚੂਕੈ ਬਿਨੁ ਗੁਰ ਮੇਰੇ ॥	ਬਸੰ ੧, ਅਸ ੪, ੨ : ੨	-	੧੧੮੯
ਕਿਉ ਦੁਤਰੁ ਤਰੀਐ ਜਮ ਡਰਿ ਮਰੀਐ ਜਮ ਕਾ ਪੰਥੁ ਦੁਹੇਲਾ ॥	ਤੁਖਾ ੧, ਛੰਤ ੬, ੧ : ੪	-	੧੧੧੨
ਕਿਉ ਧੀਰੈਗੀ ਨਾਹ ਬਿਨਾ ਪ੍ਰਭ ਵੇਪਰਵਾਹੇ ॥	ਗਉ ੧, ਛੰਤ ੨, ੧ : ੨	-	੨੪੩
ਕਿਉ ਨ ਅਰਾਧਹੁ ਮਿਲਿ ਕਰਿ ਸਾਧਹੁ-ਘਰੀ ਮੁਹਤਕ ਬੇਲਾ ਆਈ ॥	ਸਾਰ ੫, ਛੰਤ ੧, ੨ : ੪	-	੧੨੩੭
ਕਿਉ ਨ ਹਰਿ ਕੋ ਨਾਮੁ ਲੇਹਿ ਮੂਰਖ ਨਿਲਾਜ ਰੇ ॥	ਜੈਜਾ ੯, ੪, ੧ : ੨	-	੧੩੫੩
ਕਿਉ ਨ ਮਰੀਜੈ ਜੀਅੜਾ ਨ ਦੀਜੈ ਜਾ ਸਹੁ ਭਇਆ ਵਿਡਾਣਾ ॥	ਵਡ ੧, ੧, ੧ : ੨੦	-	੫੫੮
ਕਿਉ ਨ ਮਰੀਜੈ ਰੋਇ ਜਾ ਲਗੁ ਚਿਤਿ ਨ ਆਵਹੀ ॥	ਸੂਹੀ ੩, ਵਾਰ ੨੦ ਸ, ੨, ੧ : ੨	-	੭੯੨
ਕਿਉ ਨ ਮਿਲਹਿ ਕਾਟਹਿ ਮਨ ਪੀਰ ॥	ਰਾਮ ੧, ਓਅੰ, ੧੬ : ੨	-	੯੩੧
ਕਿਉ ਪਇਆਲਿ ਜਾਇ ਕਿਉ ਛਲੀਐ ਜੇ ਬਲਿ ਰੂਪੁ ਪਛਾਨੈ ॥	ਪ੍ਰਭਾ ੧, ਅਸ ੪, ੩ : ੨	-	੧੩੪੪
ਕਿਉ ਪਾਇਨਿ੍ ਡੋਹਾਗਣੀ ਦੁਖੀ ਰੈਣਿ ਵਿਹਾਇ ॥	ਆਸਾ ੩, ਅਸ ੩੩, ੨ : ੨	-	੪੨੮
ਕਿਉ ਪਾਈਐ ਹਰਿ ਰਾਮ ਸਹਾਈ ॥	ਗਉ ੫, ੭੧, ੧*: ੨	-	੧੭੫
ਕਿਉ ਪਾਈਐ ਕਿਉ ਦੇਖੀਐ ਮੇਰਾ ਹਰਿ ਪ੍ਰਭੁ ਸੁਘੜੁ ਸੁਜਾਣੀ ॥	ਕਾਨ ੪, ਵਾਰ, ੧੦ : ੩	-	੧੩੧੭
ਕਿਉ ਪਾਈ ਗੁਰੁ ਜਿਤੁ ਲਗਿ ਪਿਆਰਾ ਦੇਖਸਾ ॥	ਆਸਾ ੪, ਛੰਤ ੨੧, ੬ : ੨	-	੪੫੨

ਕਿਉ ਪਿਆਰਾ ਪ੍ਰੀਤਮੁ ਮਿਲੈ ਮੇਰੀ ਮਾਈ ॥	ਮਾਝ ੪, ੨, ੨ : ੨	-	੯੪
ਕਿਉ ਪੇਖਾ ਪ੍ਰੀਤਮੁ ਕਵਣ ਸੁਕਰਣੀ ਜੀਉ ॥	ਗਉ ੫, ੧੬੬*, ੨ : ੧	-	੨੧੬
ਕਿਉ ਬਾਧਿਓ ਕਿਉ ਮੁਕਤੀ ਪਾਵੈ ॥	ਗਉ ੧, ੬, ੧ : ੩	-	੧੫੨
ਕਿਉ ਬਿਸਰੈ ਇਹੁ ਲਾਲੁ ਪਿਆਰੋ ਸਰਬ ਗੁਣਾ ਸੁਖਦਾਇਓ ॥	ਸੋਰ ੫, ੬੧, ੨ : ੧	-	੬੨੪
ਕਿਉ ਬਿਸਰੈ ਪ੍ਰਭੁ ਮਨੈ ਤੇ ਜਿਸ ਕੇ ਗੁਣ ਏਹ ॥	ਬਿਲਾ ੫, ੪੭, ੧*: ੧	-	੮੧੨
ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ ॥	ਗਉ ੫, ੭੧*, ੧ : ੧	-	੧੭੬
ਕਿਉ ਮਨਹੁ ਬੇਸਾਰੀਐ ਨਿਮਖ ਨਹੀ ਟਾਰੀਐ ਗੁਣਵੰਤ ਪ੍ਰਾਨ ਹਮਾਰੇ ॥	ਸਿਰੀ ੫, ਛੰਤ ੩, ੨ : ੩	-	੮੦
ਕਿਉ ਮਰੈ ਮੰਦਾ ਕਿਉ ਜੀਵੈ ਜੁਗਤਿ ॥	ਰਾਮ ੩, ਵਾਰ ੧੨ ਸ, ੧, ੭ : ੧	-	੯੫੩
ਕਿਉ ਮਾਰਗੁ ਪਾਏ ਬਿਨੁ ਸਤਿਗੁਰ ਭਾਏ ਮਨਮੁਖਿ ਆਪੁ ਗਣਾਏ ॥	ਗਉ ੩, ਛੰਤ ੫, ੪ : ੩	-	੨੪੭
ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥	ਬਿਲਾ ੫, ੧, ੧ : ੨	-	੮੦੧
ਕਿਉ ਮਿਲੀਐ ਪ੍ਰਭ ਵੇਪਰਵਾਹਾ ॥	ਮਾਰੂ ੫, ਸੋਲਾ ੫, ੧੨ : ੨	-	੧੦੭੬
ਕਿਉ ਮੂਲੁ ਪਛਾਣੈ ਆਤਮੁ ਜਾਣੈ ਕਿਉ ਸਸਿ ਘਰਿ ਸੂਰੁ ਸਮਾਵੈ ॥	ਰਾਮ ੧, ਸਿਗੋ, ੬੪ : ੫	-	੯੪੫
ਕਿਉ ਮੇਟੈ ਗੋ ਛਾਡਿ ਤੁਹਾਰੀ ॥	ਸੋਰ ਕਬ, ੫, ੧ : ੪	-	੬੫੫
ਕਿਉ ਰਹੀਐ ਉਠਿ ਚਲਣਾ ਬੁਝੁ ਸਬਦ ਬੀਚਾਰਾ ॥	ਮਾਰੂ ੧, ਅਸ ੬, ੧*: ੧	-	੧੦੧੨
ਕਿਉ ਰਹੀਐ ਚਲਣਾ ਪਰਥਾਏ ॥	ਮਾਰੂ ੧, ਸੋਲਾ ੩, ੭ : ੨	-	੧੦੨੨
ਕਿਉ ਰਹੀਐ ਥਿਰੁ ਜਗਿ ਕੋ ਕਢਹੁ ਉਪਾਇਆ ॥	ਸਾਰ ੪, ਵਾਰ, ੩੩ : ੩	-	੧੨੫੦
ਕਿਉ ਰਲੀਆ ਮਾਨੈ ਬਾਝੁ ਭਤਾਰਾ ॥	ਸੂਹੀ ਕਬ, ੨, ੩ : ੨	-	੭੯੨
ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥	ਸੂਹੀ ੧, ਛੰਤ ੫, ੬ : ੩	-	੭੬੭
ਕਿਉ ਲਾਗੀ ਨਿਵਰੈ ਪਰਤਾਪੁ ॥	ਰਾਮ ੧, ਅਸ ੨, ੨ : ੨	-	੯੦੩
ਕਿਉ ਲੀਜੈ ਗਢੁ ਬੰਕਾ ਭਾਈ ॥	ਭੈਰ ਕਬ, ੧੭, ੧*: ੧	-	੧੧੬੧
ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ ॥	ਪ੍ਰਭਾ ਕਬ, ੪, ੩ : ੧	-	੧੩੫੦
ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ ॥	ਮਲਾ ੧, ਵਾਰ ੬ ਸ, ੩, ੨ : ੧	-	੧੨੮੦
ਕਿਆ ਉਪਮਾ ਤੇਰੀ ਆਖੀ ਜਾਇ ॥	ਆਸਾ ੧, ੭, ੧*: ੧	-	੩੫੦
ਕਿਆ ਓਹੁ ਸੁਣੈ ਕਿਆ ਆਖਿ ਸੁਣਾਵੈ ॥	ਗਉ ੪, ਵਾਰ ੨੯ ਸ, ੩, ੨ : ੪	-	੩੧੪
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥	ਗਉ ੪, ਵਾਰ ੧੩ ਸ, ੪, ੨ : ੪	-	੩੦੭
ਕਿਆ ਅਪਰਾਧੁ ਸੰਤ ਹੈ ਕੀਨ੍ਾ ॥	ਗੋਂਡ ਕਬ, ੪, ੩ : ੧	-	੮੭੦
ਕਿਆ ਆਰਾਧੇ ਜਿਹਵਾ ਇਕ ਤੂ ਅਬਿਨਾਸੀ ਅਪਰਪਰਾ ॥	ਮਾਰੂ ੫, ਵਾਰ, ੫ : ੬	-	੧੦੯੬
ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥	ਆਸਾ ੪, ਛੰਤ ੧੪, ੧ : ੪	-	੪੪੮
ਕਿਆ ਏ ਭੂਪਤਿ ਬਪੁਰੇ ਕਹੀਅਹਿ ਕਹੁ ਏ ਕਿਸ ਨੋ ਮਾਰਹਿ ॥	ਸਾਰ ੫, ੩੪, ੨ : ੧	-	੧੨੧੧
ਕਿਆ ਸਵਣਾ ਕਿਆ ਜਾਗਣਾ ਗੁਰਮੁਖਿ ਤੇ ਪਰਵਾਣੁ ॥	ਗਉ ੪, ਵਾਰ ੨੨ ਸ, ੪, ੧ : ੧	-	੩੧੨
ਕਿਆ ਸਾਲਾਹੀ ਅਗਮ ਅਪਾਰੈ ॥	ਮਾਰੂ ੧, ਸੋਲਾ ੨, ੧੩ : ੧	-	੧੦੨੨
ਕਿਆ ਸਾਲਾਹੀ ਸਚੇ ਪਾਤਿਸਾਹ ਜਾਂ ਤੂ ਸੁਘੜੁ ਸੁਜਾਣੁ ॥	ਰਾਮ ਬਸ, ਵਾਰ, ੬ : ੧੬	-	੯੬੮
ਕਿਆ ਸੁਖ ਤੇਰੇ ਸੰਮਲਾ ਕਵਨ ਬਿਧੀ ਬੀਚਾਰ ॥	ਗਉ ੫, ੧੧੬*, ੩ : ੧	-	੨੦੩
ਕਿਆ ਸੁਣੇਦੋ ਕੂੜੁ ਵੰਞਨਿ ਪਵਣ ਝੁਲਾਰਿਆ ॥	ਵਡ ੫, ਛੰਤ ੨, ੧ ਸ: ੧	-	੫੭੭
ਕਿਆ ਸੁਲਤਾਨੁ ਸਲਾਮ ਵਿਹੂਣਾ ਅੰਧੀ ਕੋਠੀ ਤੇਰਾ ਨਾਮੁ ਨਾਹੀ ॥	ਆਸਾ ੧, ੧੯, ੧ : ੨	-	੩੫੪
ਕਿਆ ਸੇਵ ਕਮਾਵਉ ਕਿਆ ਕਹਿ ਰੀਝਾਵਉ ਬਿਧਿ ਕਿਤੁ ਪਾਵਉ ਦਰਸਾਰੇ ॥	ਸੂਹੀ ੫, ੬, ੩ : ੧	-	੭੩੮
ਕਿਆ ਸੋਚਹਿ ਬਾਰੰ ਬਾਰਾ ॥	ਸੋਰ ਕਬ, ੭, ੧*: ੨	-	੬੫੫
ਕਿਆ ਸੋਵਹਿ ਨਾਮੁ ਵਿਸਾਰਿ ਗਾਫਲ ਗਹਿਲਿਆ ॥	ਆਸਾ ੫, ੧੧੦, ੧ : ੧	-	੩੯੮
ਕਿਆ ਹਉ ਆਖਾ ਆਖਿ ਵਖਾਣੀ ॥	ਆਸਾ ੧, ੨੧, ੫ : ੧	-	੩੫੫
ਕਿਆ ਹਉ ਆਖਾ ਕਿਰਮ ਜੰਤੁ ॥	ਬਸੰ ੩, ੧, ੧ : ੩	-	੧੧੭੨
ਕਿਆ ਹਉ ਆਖਾ ਜਾਂ ਕਛੂ ਨਾਹਿ ॥	ਬਸੰ ੧, ਅਸ ੫, ੩ : ੧	-	੧੧੮੯
ਕਿਆ ਹਉ ਕਥੀ ਕਥੇ ਕਥਿ ਦੇਖਾ ਮੈ ਅਕਥੁ ਨ ਕਥਨਾ ਜਾਈ ॥	ਬਿਲਾ ੧, ੧, ੩ : ੧	-	੭੯੫
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਕਰੇਇ ॥	ਸਿਰੀ ੪, ਵਾਰ ੨੦ ਸ, ੧, ੨ : ੧	-	੯੧
ਕਿਆ ਹੰਸੁ ਕਿਆ ਬਗੁਲਾ ਜਾ ਕਉ ਨਦਰਿ ਧਰੇ ॥	ਸਲੋ ਫਰ, ੧੨੪ : ੧	-	੧੩੮੪
ਕਿਆ ਹਮ ਕਥਹ ਕਿਛੁ ਕਥਿ ਨਹੀ ਜਾਣਹ ਪ੍ਰਭ ਭਾਵੈ ਤਿਵੈ ਬੋਲਾਨ ॥	ਸਾਰ ੫, ੨, ੫ : ੧	-	੧੨੦੩
ਕਿਆ ਹਮ ਕਿਰਮ ਕਿਆ ਕਰਮ ਕਮਾਵਹਿ ਮੂਰਖ ਮੁਗਧ ਰਖੇ ਪ੍ਰਭ ਤਾਸ ॥	ਕਾਨ ੪, ੩, ੩ : ੧	-	੧੨੯੫
ਕਿਆ ਹਮ ਕਿਰਮ ਨਾਨ੍ ਨਿਕ ਕੀਰੇ ਤੁਮ੍ ਵਡ ਪੁਰਖ ਵਡਾਗੀ ॥	ਧਨਾ ੪, ੨, ੩ : ੧	-	੬੬੭

ਕਿਆ ਹਮ ਜੰਤ ਕਰਹ ਚਤੁਰਾਈ ਜਾਂ ਸਭੁ ਕਿਛੁ ਤੁਝੈ ਮਝਾਰਿ ॥	ਆਸਾ ੫, ੩੭, ੧ : ੨	-	੩੭੯
ਕਿਆ ਹਮ ਜੀਅ ਜੰਤ ਬੇਚਾਰੇ ਬਰਨਿ ਨ ਸਾਕਹ ਏਕ ਰੋਮਾਈ ॥	ਬਿਲਾ ੫, ੯੧, ੧ : ੧	-	੮੨੨
ਕਿਆ ਹੋਵੈ ਕਿਸ ਹੀ ਕੀ ਝਖ ਮਾਰੀ ਜਾ ਸਚੇ ਸਿਉ ਬਣਿ ਆਈ ॥	ਬਿਲਾ ੪, ਵਾਰ, ੪ : ੪	-	੮੫੦
ਕਿਆ ਹੋਵੈ ਕਿਸੈ ਹੀ ਦੈ ਕੀਤੈ ਜਾਂ ਧੁਰਿ ਕਿਰਤੁ ਓਸ ਦਾ ਏਹੋ ਜੇਹਾ ਪਇਆ ॥	ਸੋਰ ੪, ਵਾਰ ੨੭ ਸ, ੪, ੨ : ੪	-	੬੫੩
ਕਿਆ ਕਹਉ ਸੁਣਉ ਸੁਆਮੀ ਤੂੰ ਵਡ ਪੁਰਖੁ ਸੁਜਾਣਾ ॥	ਸਿਰੀ ੫, ੯੬, ੧*: ੨	-	੫੧
ਕਿਆ ਕਹੀਐ ਸਰਬੇ ਰਹਿਆ ਸਮਾਇ ॥	ਪ੍ਰਭਾ ੧, ੫, ੧*: ੧	-	੧੩੨੮
ਕਿਆ ਕਹੀਐ ਕਿਸੁ ਆਖਿ ਸੁਣਾਈਐ ਜਿ ਕਹਣਾ ਸੁ ਪ੍ਰਭ ਜੀ ਪਾਸਿ ॥	ਆਸਾ ੫, ੪੬, ੩ : ੧	-	੩੮੨
ਕਿਆ ਕਹੀਐ ਕਿਛੁ ਕਹੀ ਨ ਜਾਇ ॥	ਭੈਰ ੧, ੧, ੧*: ੧	-	੧੧੨੫
ਕਿਆ ਕਹੀਐ ਗੁਣ ਕਥਹਿ ਘਨੇਰੇ ॥	ਮਾਰੂ ੧, ਸੋਲਾ ੧੨, ੧੬ : ੧	-	੧੦੩੩
ਕਿਆ ਕਥੀਐ ਕਿਛੁ ਕਥਨੁ ਨ ਜਾਈ ॥	ਬਿਲਾ ੫, ੯੧, ੧*: ੧	-	੮੨੨
ਕਿੰਆ ਕਪੜੁ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ॥	ਮਾਝ ੧, ਵਾਰ ੧੦ ਸ, ੧, ੨ : ੪	-	੧੪੨
ਕਿਆ ਕਰਿ ਆਖਿ ਵਖਾਣੀਐ ਮਾਇ ॥	ਮਲਾ ੧, ੬, ੧*: ੩	-	੧੨੫੬
ਕਿਆ ਕਰੇ ਏਹ ਬਪੁੜੀ ਜਾਂ ਭੋੁਲਾਏ ਸੋਇ ॥	ਰਾਮ ੩, ਵਾਰ ੨੦ ਸ, ੩, ੨ : ੨	-	੯੫੬
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥	ਭੈਰ ੫, ੧੮, ੨ : ੪	-	੧੧੪੦
ਕਿਆ ਕੜੀਐ ਜਾਂ ਰਹਿਆ ਸਮਾਏ ॥	ਭੈਰ ੫, ੧੮, ੧ : ੪	-	੧੧੪੦
ਕਿਆ ਕਾਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ ॥	ਧਨਾ ਕਬ, ੩, ੨ : ੨	-	੬੯੨
ਕਿਆ ਕਿਛੁ ਕਰੈ ਕਿ ਕਰਣੈਹਾਰਾ ਕਿਆ ਇਸੁ ਹਾਥਿ ਬਿਚਾਰੇ ॥	ਗਉ ੫, ੧੬੫*, ੧ : ੧	-	੨੧੬
ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ॥	ਬਿਲਾ ੩, ੩, ੨ : ੧	-	੭੯੭
ਕਿਆ ਕੋ ਕਹੈ ਕਿਆ ਆਖਿ ਵਖਾਨੈ ॥	ਗਉ ੫, ੭੮, ੪ : ੨	-	੧੭੮
ਕਿਆ ਕੋ ਕਾਰ ਕਰੇ ਵੇਚਾਰਾ ਆਪੇ ਬਖਸਿ ਮਿਲਾਇਦਾ ॥	ਮਾਰੂ ੩, ਸੋਲਾ ੧੬, ੮ : ੩	-	੧੦੬੦
ਕਿਆ ਖਾਧੈ ਕਿਆ ਪੈਧੈ ਹੋਇ ॥	ਮਾਝ ੧, ਵਾਰ ੧੦ ਸ, ੧, ੨ : ੧	-	੧੪੨
ਕਿਆ ਖੇਤੀ ਕਿਆ ਲੇਵਾ ਦੇਈ ਪਰਪੰਚ ਝੂਠੁ ਗੁਮਾਨਾ ॥	ਬਿਲਾ ਕਬ, ੯, ੨ : ੧	-	੮੫੭
ਕਿਆ ਗਭਰੂ ਕਿਆ ਬਿਰਧਿ ਹੈ ਮਨਮੁਖ ਤ੍ਰਿਸਨਾ ਭੁਖ ਨ ਜਾਇ ॥	ਸੋਰ ੪, ਵਾਰ ੧੯ ਸ, ੩, ੨ : ੧	-	੬੪੯
ਕਿਆ ਗਾਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ ॥	ਮਾਰੂ ੫, ਵਾਰ ੪ ਸ, ੫, ੩ : ੧	-	੧੦੯੫
ਕਿਆ ਗੁਣ ਤੇਰੇ ਆਖਿ ਸਮਾਲੀ ॥	ਮਾਝ ੫, ਅਸ ੩੭, ੬ : ੧	-	੧੩੨
ਕਿਆ ਗੁਣ ਤੇਰੇ ਆਖਿ ਵਖਾਣਾ ਕੀਮਤਿ ਕਹਣੁ ਨ ਜਾਈ ॥	ਸੋਰ ੫, ੪੧, ੨ : ੧	-	੬੧੯
ਕਿਆ ਗੁਣ ਤੇਰੇ ਆਖਿ ਵਖਾਣਾ ਪ੍ਰਭ ਅੰਤਰਜਾਮੀ ਜਾਨੁ ॥	ਨਟ ੫, ੮, ੨ : ੧	-	੯੭੯
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥	ਸੋਰ ੫, ੬੩, ੩ : ੧	-	੬੨੫
ਕਿਆ ਗੁਣ ਤੇਰੇ ਸਾਰਿ ਸਮ੍ਹਾਰੀ ॥	ਬਿਲਾ ੫, ੧੦੯, ੨ : ੧	-	੮੨੬
ਕਿਆ ਗੁਣ ਤੇਰੇ ਸਾਰਿ ਸਮ੍ਹਾਲੀ ਮੋਹਿ ਨਿਰਗੁਨ ਕੇ ਦਾਤਾਰੇ ॥	ਸੂਹੀ ੫, ੬, ੧ : ੧	-	੭੩੮
ਕਿਆ ਗੁਣ ਤੇਰੇ ਕਹਿ ਸਕਉ ਪ੍ਰਭ ਅੰਤਰਜਾਮੀ ਰਾਮ ॥	ਬਿਲਾ ੫, ਛੰਤ ੫, ੩ : ੧	-	੮੪੮
ਕਿਆ ਗੁਣ ਤੇਰੇ ਵਿਥਰਾ ਹਉ ਕਿਆ ਕਿਆ ਘਿਨਾ ਤੇਰਾ ਨਾਉ ਜੀਉ ॥	ਸੂਹੀ ੧, ਕੁਚ, ੧ : ੫	-	੭੬੨
ਕਿਆ ਚੇਰੀ ਹਾਥ ਬਿਚਾਰੀ ॥	ਸੋਰ ਕਬ, ੫, ੩ : ੨	-	੬੫੫
ਕਿਆ ਜੰਗਲੁ ਢੂਢੀ ਜਾਇ ਮੈ ਘਰਿ ਬਨੁ ਹਰੀਆਵਲਾ ॥	ਆਸਾ ੧, ਅਸ ੧੭, ੧ : ੧	-	੪੨੦
ਕਿਆ ਜਪੁ ਕਿਆ ਤਪੁ ਸੰਜਮੋ ਕਿਆ ਬਰਤੁ ਕਿਆ ਇਸਨਾਨੁ ॥	ਗਉ ਕਬ, ਅਸ ੬੩, ੨ : ੧	-	੩੩੭
ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥	ਗਉ ਕਬ, ੬, ੧ : ੧	-	੩੨੪
ਕਿਆ ਜਪੁ ਜਾਪਉ ਬਿਨੁ ਜਗਦੀਸੈ ॥	ਬਿਲਾ ੧, ਥਿਤੀ, ੧*: ੧	-	੮੩੯
ਕਿਆ ਜਾਣਾ ਕਿਆ ਆਗੈ ਹੋਇ ॥	ਗਉ ੧, ੧੦, ੧ : ੨	-	੧੫੪
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥	ਬਿਹਾ ੪, ਵਾਰ ੧੭ ਸ, ੩, ੨ : ੧	-	੫੫੫
ਕਿਆ ਜਾਣਾ ਤਿਸੁ ਸਾਹ ਸਿਉ ਕੇਵ ਰਹਸੀ ਰੰਗੁ ॥	ਮਲਾ ੧, ਵਾਰ ੫ ਸ, ੩, ੧ : ੨	-	੧੨੮੦
ਕਿਆ ਜਾਨਉ ਸਹ ਕਉਨ ਪਿਆਰੀ ॥	ਗਉ ਕਬ, ੨੧, ੨ : ੨	-	੩੨੭
ਕਿਆ ਜਾਨਉ ਕਿਛੁ ਹਰਿ ਕੀਆ ਭਇਓ ਕਬੀਰੁ ਕਬੀਰੁ ॥	ਸਲੋ ਕਬ, ੬੨ : ੨	-	੧੩੬੭
ਕਿਆ ਜਾਨਾ ਕਿਉ ਭਾਨੀ ਕੰਤ ॥	ਆਸਾ ੫, ੯੫, ੩ : ੨	-	੩੯੪
ਕਿਆ ਜਾਨਾ ਕਿਆ ਹੋਇਗਾ ਰੀ ਮਾਈ ॥	ਆਸਾ ੧, ੨੬, ੨*: ੧	-	੩੫੭
ਕਿਆ ਜਾਨਾਂ ਕਿਆ ਕਰੈ ਕਰਾਵੈ ॥	ਪ੍ਰਭਾ ੧, ੧੪, ੧*: ੧	-	੧੩੩੧
ਕਿਆ ਡਰੀਐ ਡਰੁ ਡਰਹਿ ਸਮਾਨਾ ॥	ਗਉ ੧, ੧੧, ੧*: ੧	-	੧੫੪

ਕਿਤੁ ਮੁਖਿ ਗੁਰੁ ਸਾਲਾਹੀਐ ਕਰਣ ਕਾਰਣ ਸਮਰਥੁ ॥	ਸਿਰੀ ੫, ੯੦, ੩ : ੧	-	੪੯
ਕਿੰਤੇ ਨਾਮਾ ਅੰਤੁ ਨ ਜਾਨਿਆ ਤੁਮ ਸਰਿ ਨਾਹੀ ਅਵਰ ਹਰੇ ॥	ਰਾਮ ੧, ੩, ੩ : ੧	-	੮੭੭
ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥	ਰਾਮ ੧, ਅਸ ੧, ੨ : ੧	-	੯੦੨
ਕਿਤੈ ਪ੍ਰਕਾਰਿ ਨ ਤੂਟਉ ਪ੍ਰੀਤਿ ॥	ਧਨਾ ੫, ੫੯, ੧*: ੧	-	੬੮੪
ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ ॥	ਬਸੰ ੫, ਵਾਰ, ੩ : ੧	-	੧੧੯੩
ਕਿਥਹੁ ਆਇਆ ਕਹ ਗਇਆ ਕਿਹੁ ਨ ਸੀਓ ਕਿਹੁ ਸੀ ॥	ਮਲਾ ੧, ਵਾਰ ੨੦ ਸ, ੧, ੨ : ੩	-	੧੨੮੭
ਕਿਨਹਿ ਬਿਬੇਕੀ ਕਾਟੀ ਤੂੰ ॥	ਆਸਾ ਕਬ, ੪, ੧*: ੨	-	੪੭੬
ਕਿਨਹੀ ਸਿਧ ਬਹੁ ਚੇਟਕ ਲਾਏ ॥	ਰਾਮ ੫, ਅਸ ੧, ੬ : ੧	-	੯੧੩
ਕਿਨਹੀ ਕਹਿਆ ਹਉ ਤੀਰਥ ਵਾਸੀ ॥	ਰਾਮ ੫, ਅਸ ੧, ੩ : ੧	-	੯੧੨
ਕਿਨਹੀ ਕਹਿਆ ਬਾ੍ਹ ਬਹੁ ਭਾਈ ॥	ਰਾਮ ੫, ਅਸ ੧, ੪ : ੨	-	੯੧੩
ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥	ਰਾਮ ੫, ਅਸ ੧, ੪ : ੧	-	੯੧੨
ਕਿਨਹੀ ਕੀਆ ਪਰਵਿਰਤਿ ਪਸਾਰਾ ॥	ਰਾਮ ੫, ਅਸ ੧, ੧ : ੧	-	੯੧੨
ਕਿਨਹੀ ਕੀਆ ਪੂਜਾ ਬਿਸਥਾਰਾ ॥	ਰਾਮ ੫, ਅਸ ੧, ੧ : ੨	-	੯੧੨
ਕਿਨਹੀ ਗ੍ਰਿਹੁ ਤਜਿ ਵੰਣ ਖੰਡਿ ਪਾਇਆ ॥	ਰਾਮ ੫, ਅਸ ੧, ੨ : ੧	-	੯੧੨
ਕਿਨਹੀ ਘੂਘਰ ਨਿਰਤਿ ਕਰਾਈ ॥	ਰਾਮ ੫, ਅਸ ੧, ੫ : ੧	-	੯੧੩
ਕਿਨਹੀ ਤੰਤ ਮੰਤ ਬਹੁ ਖੇਵਾ ॥	ਰਾਮ ੫, ਅਸ ੧, ੬ : ੩	-	੯੧੩
ਕਿਨਹੀ ਤਿਲਕੁ ਗੋਪੀ ਚੰਦਨ ਲਾਇਆ ॥	ਰਾਮ ੫, ਅਸ ੧, ੫ : ੩	-	੯੧੩
ਕਿਨ ਹੀ ਨ ਕੀਏ ਕਾਜ ਮਾਇਆ ਪੂਰੇ ॥	ਰਾਮ ੫, ੨੨, ੩ : ੨	-	੮੮੯
ਕਿਨਹੀ ਨਿਵਲ ਭੁਇਅੰਗਮ ਸਾਧੇ ॥	ਰਾਮ ੫, ਅਸ ੧, ੧ : ੩	-	੯੧੨
ਕਿਨਹੀ ਬਨਜਿਆ ਕਾਂਸੀ ਤਾਂਬਾ ਕਿਨਹੀ ਲਉਗ ਸੁਪਾਰੀ ॥	ਕੇਦਾ ਕਬ, ੨, ੧ : ੧	-	੧੧੨੩
ਕਿਨਹੀ ਭਵਨੁ ਸਭ ਧਰਤੀ ਕਰਿਆ ॥	ਰਾਮ ੫, ਅਸ ੧, ੩ : ੩	-	੯੧੨
ਕਿਨਹੀ ਭੇਖ ਬਹੁ ਥਾਟ ਬਨਾਏ ॥	ਰਾਮ ੫, ਅਸ ੧, ੬ : ੨	-	੯੧੩
ਕਿਨਹੀ ਮੋਨਿ ਅਉਧੂਤੁ ਸਦਾਇਆ ॥	ਰਾਮ ੫, ਅਸ ੧, ੨ : ੨	-	੯੧੨
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥	ਸਾਰ ੫, ੫੭, ੨ : ੧	-	੧੨੧੫
ਕਿਨਹੂੰ ਪ੍ਰੀਤਿ ਲਾਈ ਦੂਜਾ ਭਾਉ ਰਿਦ ਧਾਰਿ ਕਿਨਹੂੰ ਪ੍ਰੀਤਿ ਲਾਈ ਮੋਹ ਅਪਮਾਨ ॥	ਆਸਾ ੪, ੬੬, ੨ : ੧	-	੩੬੯
ਕਿਨਹੂ ਲਾਖ ਪਾਂਚ ਕੀ ਜੋਰੀ ॥	ਗਉ ਕਬ, ਅਸ ੬੦, ੩ : ੧	-	੩੩੭
ਕਿਨਹੂ ਵਰਤ ਨੇਮ ਮਾਲਾ ਪਾਈ ॥	ਰਾਮ ੫, ਅਸ ੧, ੫ : ੨	-	੯੧੩
ਕਿਨਕਾ ਏਕ ਜਿਸੁ ਜੀਅ ਬਸਾਵੈ ॥	ਗਉ ੫, ਸੁਖ ੧, ੧ : ੭	-	੨੬੨
ਕਿਨ ਬਿਧਿ ਸਾਗਰੁ ਤਰੀਐ ॥	ਰਾਮ ੧, ੩, ੧*: ੧	-	੮੭੭
ਕਿਨ ਬਿਧਿ ਹੀਅਰੋ ਧੀਰੈ ਨਿਮਾਨੋ ॥	ਸੂਹੀ ੫, ੫, ੧*: ੧	-	੭੩੭
ਕਿਨ ਬਿਧਿ ਕੁਸਲੁ ਹੋਤ ਮੇਰੇ ਭਾਈ ॥	ਗਉ ੫, ੭੧, ੧*: ੧	-	੧੭੫
ਕਿਨ ਬਿਧਿ ਪਾਵਉ ਪ੍ਰਾਨਪਤੀ ॥	ਬਸੰ ੧, ੧੧, ੧*: ੨	-	੧੧੭੧
ਕਿਨ ਬਿਧਿ ਮਿਲੈ ਗੁਸਾਈ ਮੇਰੇ ਰਾਮ ਰਾਇ ॥	ਗਉ ੫, ੧੨੨*, ੧*: ੧	-	੨੦੪
ਕਿਨਿ ਓਇ ਚੀਤੇ ਚੀਤਨਹਾਰੇ ॥	ਗਉ ਕਬ, ੨੯, ੧ : ੨	-	੩੨੯
ਕਿਨਿ ਕਹੀਐ ਕਿਉ ਦੇਖੀਐ ਭਾਈ ਕਰਤਾ ਏਕੁ ਅਕਥੁ ॥	ਸੋਰ ੫, ਅਸ ੧, ੧ : ੩	-	੬੩੯
ਕਿਨਿ ਬਿਧਿ ਆਵਣੁ ਜਾਵਣੁ ਤੂਟਾ ॥	ਮਾਝ ੫, ਅਸ ੩੬, ੨ : ੨	-	੧੩੧
ਕਿਨਿ ਬਿਧਿ ਬਾਧਾ ਕਿਨਿ ਬਿਧਿ ਛੂਟਾ ॥	ਮਾਝ ੫, ਅਸ ੩੬, ੨ : ੧	-	੧੩੧
ਕਿਨਿ ਬਿਧਿ ਮਿਲੀਐ ਕਿਨਿ ਬਿਧਿ ਬਿਛੁਰੈ ਇਹ ਬਿਧਿ ਕਉਣੁ ਪ੍ਰਗਟਾਏ ਜੀਉ ॥	ਮਾਝ ੫, ਅਸ ੩੬, ੩ : ੩	-	੧੩੧
ਕਿਨੈ ਬੁਝਨਹਾਰੈ ਖਾਏ ॥	ਆਸਾ ਕਬ, ੬, ੧*: ੨	-	੪੭੭
ਕਿਰਸਾਣੀ ਕਿਰਸਾਣੁ ਕਰੇ ਲੋਚੈ ਜੀਉ ਲਾਇ ॥	ਗਉ ੪, ੪੭, ੧ : ੧	-	੧੬੬
ਕਿਰਸਾਣੀ ਜੰਮੀ ਭਾਉ ਕਰਿ ਹਰਿ ਬੋਹਲ ਬਖਸ ਜਮਾਇਆ ॥	ਗਉ ੪, ਵਾਰ ੯ ਸ, ੪, ੧ : ੬	-	੩੦੪
ਕਿਰਸਾਨੀ ਜਿਉ ਰਾਖੈ ਰਖਵਾਲਾ ॥	ਰਾਮ ੫, ਅਸ ੪, ੩ : ੧	-	੯੧੪
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥	ਭੈਰ ੩, ਅਸ ੧, ੬ : ੧	-	੧੧੫੪
ਕਿਰਤ ਸੰਜੋਗੀ ਪਾਇਆ ਭਾਲਿ ॥	ਪ੍ਰਭਾ ੫, ੧, ੪ : ੧	-	੧੩੩੭
ਕਿਰਤ ਸੰਜੋਗੀ ਭਏ ਇਕਤ੍ਰਾ ਕਰਤੇ ਭੋਗ ਬਿਲਾਸਾ ਹੇ ॥	ਮਾਰੂ ੫, ਸੋਲਾ ੨, ੧ : ੩	-	੧੦੭੭

ਕਿਰਤ ਕਮਾਣੇ ਦੁਖ ਸਹੁ ਪਰਾਣੀ ਅਨਿਕ ਜੋਨਿ ਭ੍ਰਮਾਇਆ ॥	ਬਿਹਾ ੫, ੭, ੨ : ੩ -	੫੪੬
ਕਿਰਤ ਕਮਾਵਨ ਸਰਬ ਫਲ ਰਵੀਐ ਹਰਿ ਨਿਰਤਿ ॥	ਬਿਲਾ ੫, ੬੦, ੩ : ੨ -	੮੧੬
ਕਿਰਤ ਕਮਾਵਨ ਸੁਭ ਅਸੁਭ ਕੀਨੇ ਤਿਨਿ ਪ੍ਰਭਿ ਆਪਿ ॥	ਗਉ ੫, ਬਾਅ, ੮ ਸ: ੧ -	੨੫੧
ਕਿਰਤ ਕਰਮ ਨ ਮਿਟੈ ਨਾਨਕ ਹਰਿ ਨਾਮ ਧਨੁ ਨਹੀ ਖਟਿਆ ॥	ਜੈਤ ੫, ਛੰਤ ੩, ੧ : ੬ -	੭੦੫
ਕਿਰਤ ਕੀ ਬਾਂਧੀ ਸਭ ਫਿਰੈ ਦੇਖਹੁ ਬੀਚਾਰੀ ॥	ਗਉ ਕਬ, ਅਸ ੫੦, ੪ : ੧ -	੩੩੪
ਕਿਰਤ ਕੇ ਬਾਧੇ ਪਾਪ ਕਮਾਵਹਿ ॥	ਮਾਰੂ ੧, ਸੋਲਾ ੯, ੪, : ੨ -	੧੦੨੯
ਕਿਰਤਨਿ ਜੁਰੀਆ ਬਹੁ ਬਿਧਿ ਫਿਰੀਆ ਪਰ ਕਉ ਹਿਰੀਆ ॥	ਸੂਹੀ ੫, ੪੪, ੨ : ੧ -	੭੪੬
ਕਿਰਤਮ ਨਾਮ ਕਥੇ ਤੇਰੇ ਜਿਹਬਾ ॥	ਮਾਰੂ ੫, ਸੋਲਾ ੧੧, ੨੦ : ੧ -	੧੦੮੩
ਕਿਰਤ ਰੇਖ ਕਰਿ ਕਰਮਿਆ ॥	ਬਸੰ ੫, ਅਸ ੨, ੬ : ੨ -	੧੧੯੩
ਕਿਰਤਿ ਸੰਜੋਗਿ ਸਤੀ ਉਠਿ ਹੋਈ ॥	ਗਉ ੫, ੯੯, ੧*: ੨ -	੧੮੫
ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ ॥	ਮਾਝ ੫, ਬਾਰਾ, ੧ : ੧ -	੧੩੩
ਕਿਰਤੁ ਓਨ੍ਾ ਕਾ ਮਿਟਸਿ ਨਾਹਿ ॥	ਬਸੰ ੫, ੧੨, ੩ : ੧ -	੧੧੮੩
ਕਿਰਤੁ ਨ ਕੋਈ ਮੇਟਣਹਾਰਾ ॥	ਮਾਰੂ ੩, ਸੋਲਾ ੯, ੭ : ੧ -	੧੦੫੨
ਕਿਰਤੁ ਨ ਮਿਟਈ ਹੁਕਮੁ ਨ ਬੂਝੈ ਪਸੂਆ ਮਾਹਿ ਸਮਾਨਾ ॥	ਮਾਰੂ ੧, ਅਸ ੭, ੫ : ੪ -	੧੦੧੩
ਕਿਰਤੁ ਨਿੰਦਕ ਕਾ ਧੁਰਿ ਹੀ ਪਇਆ ॥	ਗਉ ੫, ਸੁਖ ੧੩, ੬ : ੯ -	੨੮੦
ਕਿਰਤੁ ਪਇਆ ਅਧ ਊਰਧੀ ਬਿਨੁ ਗਿਆਨ ਬੀਚਾਰਾ ॥	ਗਉ ੧, ਅਸ ੧੭, ੩ : ੧ -	੨੨੮
ਕਿਰਤੁ ਪਇਆ ਕਰਤੈ ਕਰਿ ਪਾਇਆ ਮੇਟਿ ਨ ਸਕੈ ਕੋਈ ॥	ਸੂਹੀ ੧, ਛੰਤ ੧, ੩ : ੩ -	੭੬੩
ਕਿਰਤੁ ਪਇਆ ਦੋਸੁ ਕਾ ਕਉ ਦੀਜੈ ॥	ਰਾਮ ੧, ਅਸ ੫, ੫ : ੩ -	੯੦੫
ਕਿਰਤੁ ਪਇਆ ਨਹ ਮੇਟੈ ਕੋਇ ॥	ਗਉ ੧, ੧੦, ੧ : ੧ -	੧੫੪
ਕਿਰਤੁ ਪਇਆ ਨਿੰਦਕ ਬਪੁਰੇ ਕਾ ਕਿਆ ਓਹੁ ਕਰੈ ਬਿਚਾਰਾ ॥	ਆਸਾ ੫, ੪੧, ੨ : ੧ -	੩੮੦
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥	ਆਸਾ ੧, ੩੬, ੨ : ੧ -	੩੫੯
ਕਿਰਪੰਤ ਹਰੀਅੰ ਮਤਿ ਤਤੁ ਗਿਆਨੰ ॥	ਸਸ ੫, ੧੩ : ੧ -	੧੩੫੫
ਕਿਰਪਨ ਕਉ ਅਤਿ ਧਨ ਪਿਆਰੁ ॥	ਬਸੰ ੫, ੨, ੩ : ੩ -	੧੧੮੦
ਕਿਰਪਨ ਤਨ ਮਨ ਕਿਲਵਿਖ ਭਰੇ ॥	ਟੋਡੀ ੫, ੧੨, ੧*: ੧ -	੭੧੪
ਕਿਰਪਾ ਕਰਹਿ ਗਾਵਾ ਪ੍ਰਭੁ ਸੋਇ ॥	ਗਉ ੩, ਅਸ ੭, ੫ : ੩ -	੨੩੨
ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣੁ ਅਵਗਣੁ ਨ ਬੀਚਾਰਹੁ ਕੋਈ ॥	ਰਾਮ ੫, ੧, ੧ : ੧ -	੮੮੨
ਕਿਰਪਾ ਕਰਿ ਸਤਿਗੁਰੂ ਮਿਲਾਏ ॥	ਗਉ ੩, ੩੧, ੪ : ੧ -	੧੬੧
ਕਿਰਪਾ ਕਰਿ ਕੈ ਆਪਣੀ ਆਪੇ ਲਏ ਸਮਾਇ ਜੀਉ ॥	ਸਿਰੀ ੧, ਅਸ ੨੮, ੨੧ : ੩ -	੭੩
ਕਿਰਪਾ ਕਰਿ ਕੈ ਆਪਣੀ ਗੁਰ ਸਬਦਿ ਮਿਲਾਇਆ ॥	ਮਾਰੂ ੩, ਵਾਰ, ੫ : ੨ -	੧੦੮੮
ਕਿਰਪਾ ਕਰਿ ਕੈ ਆਪਣੀ ਦਿਤੋਨੁ ਭਗਤਿ ਭੰਡਾਰੁ ॥	ਸਿਰੀ ੩, ੫੮, ੧ : ੪ -	੩੬
ਕਿਰਪਾ ਕਰਿ ਕੈ ਸੁਨਹੁ ਪ੍ਰਭ ਸਭ ਜਗ ਮਹਿ ਵਰਸੈ ਮੇਹੁ ॥	ਸੋਰ ੪, ਵਾਰ ੨੫ ਸ, ੪, ੧ : ੪ - -	੬੫੨
ਕਿਰਪਾ ਕਰਿ ਕੈ ਨਾਮੁ ਦ੍ਰਿੜਾਈ ॥	ਗਉ ਕਬ, ੧੬, ੫ : ੧ -	੩੨੬
ਕਿਰਪਾ ਕਰਿ ਕੈ ਮੇਲਿਅਨੁ ਪਾਇਆ ਮੋਖ ਦੁਆਰੁ ॥	ਸੂਹੀ ੪, ਅਸ ੨, ੨ : ੨ -	੭੫੮
ਕਿਰਪਾ ਕਰੇ ਸਬਦਿ ਮਿਲਾਵਾ ਹੋਇ ॥	ਧਨਾ ੩, ੫, ੪ : ੨ -	੬੬੫
ਕਿਰਪਾ ਕਰੇ ਸਬਦਿ ਮਿਲਾਵਾ ਹੋਈ ॥	ਗਉ ੩, ੨੨, ੪ : ੨ -	੧੫੮
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥	ਸਿਰੀ ੩, ੫੨, ੧ : ੧ -	੩੩
ਕਿਰਪਾ ਕਰੇ ਜਿਸੁ ਆਪਣੀ ਤਿਸੁ ਕਰਮਿ ਪਰਾਪਤਿ ਹੋਇ ॥	ਸਿਰੀ ੪, ਵਾਰ ੧੮ ਸ, ੩, ੧ : ੩ -	੯੦
ਕਿਰਪਾ ਕਰੇ ਜਿਸੁ ਪਾਰਬ੍ਰਹਮੁ ਹੋਵੈ ਸਾਧੂ ਸੰਗੁ ॥	ਸਿਰੀ ੫, ਅਸ ੨੬, ੯ : ੧ -	੭੧
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥	ਆਸਾ ੧, ਵਾਰ ੭ ਸ, ੨, ੨ : ੬ -	੪੬੬
ਕਿਰਪਾ ਕਰੇ ਜੇ ਆਪਣੀ ਤਾ ਨਾਨਕ ਸਬਦਿ ਸਮਾਹੀ ॥	ਸੋਰ ੪, ਵਾਰ ੨੬ ਸ, ੪, ੧ : ੪ -	੬੫੨
ਕਿਰਪਾ ਕਰੇ ਤਾ ਸਤਿਗੁਰੁ ਭੇਟੈ ਨਦਰੀ ਮੇਲਿ ਮਿਲਾਵਣਿਆ ॥	ਮਾਝ ੩, ਅਸ ੩੦, ੨ : ੩ -	੧੨੭
ਕਿਰਪਾ ਕੀਜੈ ਸਾ ਮਤਿ ਦੀਜੈ ਆਠ ਪਹਰ ਤੁਧੁ ਧਿਆਈ ॥	ਸੂਹੀ ੫, ਛੰਤ ੪, ੧ : ੪ -	੭੭੯
ਕਿਰਪਾ ਗੋਬਿੰਦ ਭਈ ਮਿਲਿਓ ਨਾਮੁ ਅਧਾਰੁ ॥	ਕਾਨ ੫, ੪੫, ੨ : ੧ -	੧੩੦੭
ਕਿਰਪਾ ਤੇ ਸੁਖੁ ਪਾਇਆ ਸਾਚੇ ਪਰਥਾਈ ॥	ਆਸਾ ੧, ਅਸ ੧੮, ੩ : ੨ -	੪੨੦
ਕਿਰਪਾ ਤੇ ਹਰਿ ਪਾਈਐ ਸਚਿ ਸਬਦਿ ਵੀਚਾਰਿ ॥	ਸਿਰੀ ੩, ੫੩, ੩ : ੪ -	੩੪
ਕਿਰਪਾ ਤੇ ਹਰਿ ਮਨਿ ਵਸੈ ਭੇਟੈ ਗੁਰੁ ਸੂਰਾ ॥	ਗੂਜ ੩, ਵਾਰ, ੭ : ੪ -	੫੧੧
ਕਿਰਪਾ ਧਾਰਿ ਰਹੀਮ ॥	ਰਾਮ ੫, ੯, ੧*: ੨ -	੮੮੫

ਕਿਰਪਾ ਧਾਰਿ ਰਖੇ ਕਰਿ ਅਪੁਨੇ ਮਿਲਿ ਸਾਧੂ ਗੋਬਿੰਦੁ ਧਿਆਵਣਾ ॥	ਮਾਰੂ ੫, ਸੋਲਾ ੧੪, ੧੪ : ੩	-	੧੦੮੬
ਕਿਰਪਾ ਧਾਰੀਆ ਹਾਂ ॥	ਆਸਾ ੫, ੧੬੨, ੧ : ੫	-	੪੧੦
ਕਿਰਪਾ ਨਿਧਿ ਕਿਰਪਾਲ ਧਿਆਵਉ ॥	ਗਉ ੫, ੯੧, ੪ : ੧	-	੧੮੩
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥	ਬਿਲਾ ੫, ੧੦੯, ੩ : ੧	-	੮੨੬
ਕਿਰਪਾ ਨਿਧਿ ਪ੍ਰਭ ਮਇਆ ਧਾਰਿ ॥	ਗਉ ੫, ੧੫੧*, ੩ : ੧	-	੨੧੨
ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਵਿੰਦ ਸਿਉ ॥	ਆਸਾ ੫, ੧੫੩, ੧ : ੧	-	੪੦੮
ਕਿਰਪਾਲਾ ਮੇਰੇ ਕਿਰਪਾਲਾ ਦਾਨ ਦਾਤਾਰਾ ਮੇਰੇ ਕਿਰਪਾਲਾ ॥	ਰਾਮ ੫, ਛੰਤ ੧, ੨ : ੨	-	੯੨੪
ਕਿਰਪਾਲੁ ਸਦਾ ਦਇਆਲੁ ਦਾਤਾ ਜੀਆ ਅੰਦਰਿ ਤੂੰ ਜੀਐ ॥	ਬਿਲਾ ੧, ਛੰਤ ੨, ੧ : ੪	-	੮੪੩
ਕਿਰਿਆ ਕਰਮ ਕਮਾਇਆ ਪਗ ਦੁਇ ਖਿਸਕਾਇਆ ਦੁਇ ਪਗ ਟਿਕੈ ਟਿਕਾਇ ਜੀਉ ॥	ਆਸਾ ੪, ਛੰਤ ੧੧, ੩ : ੩	-	੪੪੫
ਕਿਰਿਆਚਾਰ ਕਰਹਿ ਖਟੁ ਕਰਮਾ ਇਤੁ ਰਾਤੇ ਸੰਸਾਰੀ ॥	ਗੂਜ ੫, ੭, ੧ : ੧	-	੪੯੫
ਕਿਲਬਿਖ ਕਰਤ ਕਰਤ ਪਛੁਤਾਵਹਿ ਕਬਹੁ ਨ ਸਾਕਹਿ ਛਾਂਟਿ ॥	ਸਾਰ ੫, ੧੦੫, ੧ : ੨	-	੧੨੨੪
ਕਿਲਬਿਖ ਕਾਟਿ ਸਦਾ ਜਨ ਨਿਰਮਲ ਦਰਿ ਸਚੈ ਨਾਮਿ ਸੁਹਾਵਣਿਆ ॥	ਮਾਝ ੩, ਅਸ ੩, ੬ : ੩	-	੧੧੧
ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ ॥	ਸੋਰ ੫, ੧੦, ੧ : ੨	-	੬੧੧
ਕਿਲਬਿਖ ਕਾਟੇ ਨਿਰਮਲੁ ਥੀਆ ॥	ਮਾਝ ੫, ੨੪, ੨ : ੨	-	੧੦੧
ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥	ਗਉ ੫, ਥਿਤੀ, ੧੭ : ੩	-	੩੦੦
ਕਿਲਬਿਖ ਕਾਟੈ ਭਜੁ ਗੁਰ ਕੇ ਚਰਨਾ ॥	ਬਿਲਾ ੫, ੧੧, ੧*: ੨	-	੮੦੪
ਕਿਲਬਿਖ ਖੀਨ ਭਏ ਸਾਂਤਿ ਆਈ ਹਰਿ ਉਰ ਧਾਰਿਓ ਵਡਭਾਗਾ ॥	ਮਾਲੀ ੪, ੪, ੧ : ੨	-	੯੮੫
ਕਿਲਬਿਖ ਦਹਨ ਹੋਹਿ ਖਿਨ ਅੰਤਰਿ ਮੇਰੇ ਠਾਕੁਰ ਕਿਰਪਾ ਕੀਜੈ ॥	ਕਲਿ ੪, ਅਸ ੫, ੧*: ੨	-	੧੩੨੫
ਕਿਲਬਿਖ ਦਹਨ ਭਏ ਖਿਨ ਅੰਤਰਿ ਤੂਟਿ ਗਏ ਮਾਇਆ ਕੇ ਫਾਸ ॥	ਕਾਨ ੪, ੩, ੨ : ੨	-	੧੨੯੫
ਕਿਲਬਿਖ ਦੂਖ ਸਗਲੇ ਮੇਰੇ ਲਾਥੇ ॥	ਰਾਮ ੫, ੪੯, ੨ : ੪	-	੮੯੮
ਕਿਲਬਿਖ ਦੂਖ ਨਿਵਾਰਣਹਾਰਾ ॥	ਮਾਰੂ ੩, ਸੋਲਾ ੬, ੯ : ੧	-	੧੦੪੯
ਕਿਲਬਿਖ ਦੋਖ ਗਏ ਸਭ ਨੀਕਰਿ ਜਿਉ ਪਾਨੀ ਮੈਲੁ ਹਰੇ ॥	ਨਟ ੪, ੧, ੧ : ੨	-	੯੭੫
ਕਿਲਬਿਖ ਪਾਪ ਨਾਮ ਹਰਿ ਕਾਟੇ ਜਿਵ ਖੇਤ ਕ੍ਰਿਸਾਨਿ ਲੁਨੇ ॥	ਨਟ ੪, ੫, ੧ : ੨	-	੯੭੬
ਕਿਲਬਿਖ ਬਿਨਸੇ ਗਾਇ ਗੁਨਾ ॥	ਬਸੰ ੫, ੧੫, ੧ : ੧	-	੧੧੮੪
ਕਿਲਬਿਖ ਬਿਨਾਸੇ ਦੂਖ ਦਰਦ ਦੂਰਿ ॥	ਆਸਾ ੫, ੬੫, ੧*: ੧	-	੩੮੭
ਕਿਲਬਿਖ ਮੇਟੇ ਸਬਦਿ ਸੰਤੋਖੁ ॥	ਪ੍ਰਭਾ ੫, ੧੦, ੧ : ੧	-	੧੩੪੦
ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥	ਬਿਲਾ ੫, ੫੩, ੩ : ੨	-	੮੧੪
ਕਿਲਵਿਖ ਅਵਗਣ ਕਾਟਣਹਾਰਾ ॥	ਮਾਝ ੩, ਅਸ ੬, ੪ : ੨	-	੧੧੨
ਕਿਲਵਿਖ ਸਭਿ ਦੋਖ ਬਿਨਾਸਨੁ ਹਰਿ ਨਾਮੁ ਜਪੀਐ ਗੁਰ ਮੰਤਨ ਕੈ ॥	ਰਾਮ ੫, ਛੰਤ ੩, ੧ : ੨	-	੯੨੫
ਕਿਲਵਿਖ ਸਭਿ ਬਿਨਾਸੁ ਹੋਨਿ ਸਿਮਰਤ ਗੋਵਿੰਦੁ ॥	ਗਉ ੫, ਵਾਰ, ੧੪ : ੨	-	੩੨੧
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥	ਗੂਜ ੫, ਵਾਰ ੧੬ ਸ, ੫, ੧ : ੧	-	੫੨੨
ਕਿਲਵਿਖ ਹਰਣਾ ਨਾਮ ਪੁਨਹਚਰਣਾ ਨਾਮੁ ਜਮ ਕੀ ਤ੍ਰਾਸ ਹਰਾ ॥	ਰਾਮ ੫, ਛੰਤ ੨, ੨ : ੫	-	੯੨੫
ਕਿਲਵਿਖ ਕਾਟਣ ਭੈ ਹਰਣ ਸੁਖ ਸਾਗਰ ਹਰਿ ਰਾਇ ॥	ਰਾਮ ੫, ਰੁਤੀ ੧, ੨ ਸ: ੧	-	੯੨੭
ਕਿਲਵਿਖ ਕਾਟਿ ਹੋਆ ਮਨੁ ਨਿਰਮਲੁ ਮਿਟਿ ਗਏ ਆਵਣ ਜਾਣਾ ਜੀਉ ॥	ਮਾਝ ੫, ੨੯, ੩ : ੩	-	੧੦੩
ਕਿਲਵਿਖ ਕਾਟੇ ਸਾਧਸੰਗਿ ॥	ਬਸੰ ੫, ੧੦, ੧ : ੩	-	੧੧੮੨
ਕਿਲਵਿਖ ਕਾਟੇ ਕਾਟਣਹਾਰਾ ॥	ਮਾਰੂ ੩, ਸੋਲਾ ੧੮, ੧੧ : ੨	-	੧੦੬੨
ਕਿਲਵਿਖ ਕਾਟੈ ਕ੍ਰੋਧੁ ਨਿਵਾਰੇ ॥	ਮਾਝ ੩, ਅਸ ੧੩, ੪ : ੧	-	੧੧੭
ਕਿਲਵਿਖ ਗਏ ਮਨ ਨਿਰਮਲ ਹੋਈ ਹੈ ਗੁਰਿ ਕਾਢੇ ਮਾਇਆ ਦ੍ਰੋਹੰ ॥	ਸਾਰ ੫, ੩੭, ੨ : ੧	-	੧੨੧੧
ਕਿਲਵਿਖ ਦੁਖ ਕਾਟੇ ਹਰਿ ਨਾਮੁ ਪ੍ਰਗਾਸੁ ॥	ਆਸਾ ੧, ਅਸ ੭, ੯ : ੩	-	੪੧੫
ਕਿਲਵਿਖ ਪਾਪ ਸਭ ਕਟੀਅਹਿ ਫਿਰਿ ਦੁਖੁ ਬਿਘਨੁ ਨ ਹੋਈ ॥	ਆਸਾ ੩, ਅਸ ੨੬, ੭ : ੨	-	੪੨੪
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥	ਸਲੋ ੩, ੫੦ : ੨	-	੧੪੧੯
ਕਿਲਵਿਖ ਪਾਪ ਸਭਿ ਕਟੀਅਹਿ ਹਉਮੈ ਚੁਕੈ ਗੁਮਾਨੁ ॥	ਕਾਨ ੪, ਵਾਰ ੩ ਸ, ੪, ੧ : ੩	-	੧੩੧੩
ਕਿਲਵਿਖ ਮੈਲੁ ਪਾਪ ਧੋਵਾਹਾ ॥	ਜੈਤ ੪, ੧੧, ੪ : ੨	-	੬੯੯
ਕਿਲਵਿਖ ਮੈਲੁ ਭਰੇ ਪਰੇ ਹਮਰੈ ਵਿਚਿ ਹਮਰੀ ਮੈਲੁ ਸਾਧੂ ਕੀ ਧੂਰਿ ਗਵਾਈ ॥	ਮਲਾ ੪, ੨, ੧ : ੨	-	੧੨੬੩
ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥	ਜਪੁ ੧, ੧ : ੭	-	੧
ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥	ਜਪੁ ੧, ੨੧ : ੧੫	-	੪

ਕਿੜੀ ਪਵੰਦੀ ਮੁਹਾਇਓਨੁ ਭਾਈ ਬਿਖਿਆ ਨੋ ਲੋਭਾਇ ॥	ਸੋਰ ੩, ਅਸ ੩, ੭ : ੨	-	੬੩੯
ਕੀਓ ਸਿੰਗਾਰੁ ਮਿਲਨ ਕੇ ਤਾਈ ॥	ਆਸਾ ਕਬ, ੩੦, ੧ : ੧	-	੪੮੩
ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥	ਬਿਲਾ ੪, ਅਸ ੫, ੭ : ੨	-	੮੩੬
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ ॥	ਸਵ ੪, ਗਯੰ, ੧੩ : ੫	-	੧੪੦੪
ਕੀਆ ਖੇਲੁ ਬਡ ਮੇਲੁ ਤਮਾਸਾ ਵਾਹਿਗੁਰੂ ਤੇਰੀ ਸਭ ਰਚਨਾ ॥	ਸਵ ੪, ਗਯੰ, ੧੩ : ੧	-	੧੪੦੩
ਕੀਆ ਗਰਬੁ ਨ ਆਵੈ ਰਾਸਿ ॥	ਗਉ ੧, ੧੦, ੨ : ੩	-	੧੫੪
ਕੀਆ ਤਉ ਪਰਵਾਣੁ ਹੈ ਜਾ ਸਹੁ ਧਰੇ ਪਿਆਰੁ ॥	ਸੂਹੀ ੩, ਵਾਰ ੯ ਸ, ੩, ੧ : ੪	-	੭੮੮
ਕੀਆ ਦਿਨਸੁ ਸਭ ਰਾਤੀ ॥	ਮਾਰੂ ੫, ੧੭, ੧ : ੨	-	੧੦੦੩
ਕੀਆ ਨ ਜਾਣੈ ਅਕਿਰਤਘਣ ਵਿਚਿ ਜੋਨੀ ਫਿਰਤੇ ॥	ਗਉ ੪, ਵਾਰ, ੩੨ : ੫	-	੩੧੭
ਕੀਏ ਉਪਾਵ ਮੁਕਤਿ ਕੇ ਕਾਰਨਿ ਦਹ ਦਿਸਿ ਕਉ ਉਠਿ ਧਾਇਆ ॥	ਜੈਤ ੯, ੨, ੨ : ੧	-	੭੦੩
ਕੀਏ ਰਾਤਿ ਦਿਨੰਤੁ ਚੋਜ ਵਿਡਾਣਿਆ ॥	ਮਲਾ ੧, ਵਾਰ, ੧ : ੫	-	੧੨੭੯
ਕੀਚਹਿ ਰਸ ਭੋਗ ਖੁਸੀਆ ਮਨ ਕੇਰੀ ॥	ਬਿਲਾ ੧, ਅਸ ੨, ੨ : ੧	-	੮੩੨
ਕੀਚੜਿ ਹਾਥੁ ਨ ਬੂਡਈ ਏਕਾ ਨਦਰਿ ਨਿਹਾਲਿ ॥	ਸਲੋ ੧, ੮ : ੩	-	੧੪੧੧
ਕੀਚੜਿ ਡੂਬੈ ਮੈਲੁ ਨ ਜਾਇ ॥	ਧਨਾ ੧, ਅਸ ੧, ੧*: ੨	-	੬੮੫
ਕੀਟ ਹਸਤ ਪੂਰਨ ਸਭ ਸੰਗਾ ॥	ਕਾਨ ੫, ੩੬, ੧*: ੨	-	੧੩੦੫
ਕੀਟ ਹਸਤਿ ਸਗਲ ਪੂਰਾਨ ॥	ਗੋਂਡ ੫, ੫, ੨ : ੨	-	੮੬੩
ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥	ਸਾਰ ੫, ੧੩੮, ੧*: ੨	-	੧੨੩੧
ਕੀਟ ਹਸਤਿ ਮਹਿ ਪੂਰ ਸਮਾਨੇ ॥	ਗਉ ੫, ਬਾਅ, ੧੨ : ੫	-	੨੫੨
ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ ॥	ਜਪੁ ੧, ੭ : ੫	-	੨
ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਢੀਐ ॥	ਆਸਾ ੧, ਵਾਰ, ੧੯ : ੨	-	੪੭੩
ਕੀਤਾ ਹੋਆ ਕਰੇ ਕਿਆ ਹੋਇ ॥	ਬਸੰ ੩, ੪, ੪ : ੧	-	੧੧੬੯
ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥	ਭੈਰ ੩, ਅਸ ੧, ੭ : ੩	-	੧੧੫੪
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥	ਆਸਾ ੧, ੩੬, ੧ : ੧	-	੩੫੯
ਕੀਤਾ ਹੋਵੈ ਤਿਸੁ ਕਿਆ ਕਹੀਐ ॥	ਮਾਰੂ ੫, ਸੋਲਾ ੫, ੩ : ੧	-	੧੦੭੫
ਕੀਤਾ ਕਹਾ ਕਰੇ ਮਨਿ ਮਾਨੁ ॥	ਸਿਰੀ ੧, ੩੨, ੧ : ੧	-	੨੫
ਕੀਤਾ ਕਰਣਾ ਸਰਬ ਰਜਾਇ ॥	ਆਸਾ ੧, ਵਾਰ ੨ ਸ, ੧, ੨ : ੯	-	੪੬੩
ਕੀਤਾ ਕਰਣਾ ਸਰਬ ਰਜਾਈ ਕਿਛੁ ਕੀਚੈ ਜੇ ਕਰਿ ਸਕੀਐ ॥	ਸੂਹੀ ੪, ੧੫, ੧ : ੧	-	੭੩੬
ਕੀਤਾ ਕਰਣਾ ਕਹਿਆ ਕਥਨਾ ਭਰਿਆ ਭਰਿ ਭਰਿ ਧੋਵਾਂ ॥	ਮਾਝ ੧, ਵਾਰ ੬ ਸ, ੧, ੨ : ੨	-	੧੪੦
ਕੀਤਾ ਕਰਤਿਆ ਬਿਰਥਾ ਗਇਆ ਇਕੁ ਤਿਲੁ ਥਾਇ ਨ ਪਾਈ ॥	ਸਲੋ ੩, ੧੯ : ੨	-	੧੪੧੪
ਕੀਤਾ ਕਿਆ ਸਾਲਾਹੀਐ ਕਰਿ ਦੇਖੈ ਸੋਈ ॥	ਮਾਰੂ ੧, ਅਸ ੬, ੩ : ੧	-	੧੦੧੨
ਕੀਤਾ ਕਿਆ ਸਾਲਾਹੀਐ ਕਰਿ ਵੇਖੈ ਸੋਈ ॥	ਸੂਹੀ ੧, ਛੰਤ ੫, ੯ : ੧	-	੭੬੭
ਕੀਤਾ ਕਿਆ ਸਾਲਾਹੀਐ ਕਰੇ ਸੋਇ ਸਾਲਾਹਿ ॥	ਸਾਰ ੪, ਵਾਰ ੪ ਸ, ੨, ੨ : ੧	-	੧੨੩੯
ਕੀਤਾ ਕਿਆ ਸਾਲਾਹੀਐ ਜਿਸੁ ਜਾਦੇ ਬਿਲਮ ਨ ਹੋਈ ॥	ਮਾਰੂ ੩, ਵਾਰ, ੬ : ੪	-	੧੦੮੮
ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ ॥	ਮਾਝ ੫, ਬਾਰਾ, ੯ : ੬	-	੧੩੫
ਕੀਤਾ ਜਿਸੋ ਹੋਵੈ ਪਾਪਾਂ ਮਲੋ ਧੋਵੈ ਸੋ ਸਿਮਰਹੁ ਪਰਧਾਨੁ ਹੇ ॥	ਮਾਰੂ ੫, ੩੨, ੨ : ੧	-	੧੦੦੮
ਕੀਤਾ ਪਸਾਉ ਏਕੋ ਕਵਾਉ ॥	ਜਪੁ ੧, ੧੬ : ੧੯	-	੩
ਕੀਤਾ ਪਾਇਨਿ ਆਪਣਾ ਦੁਖ ਸੇਤੀ ਜੁਤੇ ॥	ਗਉ ੫, ਵਾਰ, ੧੨ : ੪	-	੩੨੧
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥	ਬਿਲਾ ੫, ੪੨, ੧ : ੧	-	੮੧੧
ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ ॥	ਸਾਰ ੪, ਵਾਰ ੩੬ ਸ, ੫, ੨ : ੫	-	੧੨੫੧
ਕੀਤਾ ਲੋੜਹਿ ਸੋ ਪ੍ਰਭ ਹੋਇ ॥	ਸੂਹੀ ੫, ੨, ੧ : ੧	-	੭੩੬
ਕੀਤਾ ਲੋੜਨਿ ਸੋਈ ਕਰਾਇਨਿ ਦਰਿ ਫੇਰੁ ਨ ਕੋਈ ਪਾਇਦਾ ॥	ਮਾਰੂ ੫, ਸੋਲਾ ੫, ੧੦ : ੩	-	੧੦੭੬
ਕੀਤਾ ਲੋੜੀਐ ਕੰਮੁ ਸੁ ਹਰਿ ਪਹਿ ਆਖੀਐ ॥	ਸਿਰੀ ੪, ਵਾਰ, ੨੦ : ੧	-	੯੧
ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ ॥	ਵਡ ੧, ਅਲਾ ੨, ੪ : ੨	-	੫੮੦
ਕੀਤੀਅਨੁ ਆਪਣੀ ਰਖ ਗਰੀਬ ਨਿਵਾਜਿ ਥਾਪਿ ॥	ਗੂਜ ੫, ਵਾਰ, ੧੩ : ੫	-	੫੨੧
ਕੀਤੇ ਕਉ ਮੇਰੈ ਸੰਮਾਨੈ ਕਰਣਹਾਰੁ ਤ੍ਰਿਣੁ ਜਾਨੈ ॥	ਸੋਰ ੫, ੧੮, ੨ : ੧	-	੬੧੩
ਕੀਤੇ ਕਾ ਨਾਹੀ ਕਿਹੁ ਚਾਰਾ ॥	ਮਾਰੂ ੧, ਸੋਲਾ ੨੨, ੧ : ੨	-	੧੦੪੨
ਕੀਤੇ ਕਾਰਣਿ ਪਾਕੜੀ ਕਾਲੁ ਨ ਟਲੈ ਸਿਰਾਹੁ ॥	ਸਿਰੀ ੧, ਅਸ ੪, ੧ : ੩	-	੫੫

ਕੀਤੇ ਕੈ ਕਹਿਐ ਕਿਆ ਹੋਇ ॥	ਸਿਰੀ ੧, ੩੨, ੧ : ੪	-	੨੫
ਕੀਤੇ ਕੈ ਕਹਿਐ ਕਿਆ ਹੋਈ ॥	ਭੈਰ ੩, ਅਸ ੧, ੫ : ੪	-	੧੧੫੪
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥	ਸਿਰੀ ੧, ੨੪, ੩ : ੧	-	੨੩
ਕੀਨੀ ਦਇਆ ਗੋਪਾਲ ਗੁਸਾਈ ॥	ਮਾਝ ੫, ੪੩, ੧ : ੧	-	੧੦੭
ਕੀਨੀ ਰਖਿਆ ਭਗਤ ਪ੍ਰਹਿਲਾਦੈ ਹਰਨਾਖਸ ਨਖਹਿ ਬਿਦਾਰੇ ॥	ਮਾਰੂ ੫, ੨, ੩ : ੧	-	੯੯੯
ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥	ਫੁਨ ੫, ੨੦ : ੧	-	੧੩੬੩
ਕੀਨੇ ਰਾਮ ਨਾਮ ਇਕ ਆਖ੍ਰ ॥	ਗਉ ੫, ਸੁਖ ੧, ੧ : ੬	-	੨੬੨
ਕੀਨੋ ਰੀ ਸਗਲ ਸੀਗਾਰ ॥	ਮਲਾ ੫, ੨੩, ੧*: ੨	-	੧੨੭੧
ਕੀਨ੍ੇ ਪਾਪ ਕੇ ਬਹੁ ਕੋਟ ॥	ਸਾਰ ੫, ੧੦੪, ੧*: ੧	-	੧੨੨੪
ਕੀਮਤਿ ਸੋ ਪਾਵੈ ਆਪਿ ਜਾਣਾਵੈ ਆਪਿ ਅਭੁਲੁ ਨ ਭੁਲਏ ॥	ਸੂਹੀ ੧, ਛੰਤ ੫, ੯ : ੩	-	੭੬੭
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥	ਤੁਖਾ ੧, ਬਾਰਾ, ੬ : ੪	-	੧੧੦੮
ਕੀਮਤਿ ਕਉਣ ਰਹੈ ਲਿਵ ਲਾਇ ॥	ਗਉ ੧, ਅਸ ੬, ੫ : ੨	-	੨੨੩
ਕੀਮਤਿ ਕਉਣੁ ਕਹੈ ਬੀਚਾਰੁ ॥	ਧਨਾ ੫, ੨੪, ੪ : ੨	-	੬੭੭
ਕੀਮਤਿ ਕਉਣੁ ਕਰੇ ਤੇਰੀ ਕਰਤੇ ਪ੍ਰਭ ਅੰਤੁ ਨ ਪਾਰਾਵਾਰੀ ॥	ਰਾਮ ੫, ਅਸ ੮, ੭ : ੧	-	੯੧੬
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥	ਮਾਰੂ ੩, ਸੋਲਾ ੨੩, ੮ : ੩	-	੧੦੬੭
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਸਰਬ ਜੀਆ ਦਇਆਲਾ ॥	ਸੋਰ ੫, ੧, ੪ : ੧	-	੬੦੮
ਕੀਮਤਿ ਕਹਣੁ ਨ ਜਾਈ ॥	ਰਾਮ ੫, ੨੬, ੧*: ੨	-	੮੯੦
ਕੀਮਤਿ ਕਹਣੁ ਨ ਜਾਈਐ ਅੰਤੁ ਨ ਪਾਰਾਵਾਰੁ ॥	ਰਾਮ ੫, ਵਾਰ ੧੦ ਸ, ੫, ੧ : ੪	-	੯੬੨
ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥	ਮਾਰੂ ੫, ਵਾਰ, ੨੩ : ੧	-	੧੧੦੨
ਕੀਮਤਿ ਕਹਣੁ ਨ ਜਾਈਐ ਸਾਗਰੁ ਗੁਣੀ ਅਥਾਹੁ ॥	ਸਿਰੀ ੫, ੮੨, ੨ : ੧	-	੪੬
ਕੀਮਤਿ ਕਹਣੁ ਨ ਜਾਈਐ ਪਰਮੇਸੁਰੁ ਬੇਅੰਤੁ ॥	ਮਾਝ ੫, ਦਿਨ ੧, ੩ : ੪	-	੧੩੭
ਕੀਮਤਿ ਕਹੀ ਨ ਜਾਈਐ ਕਿਆ ਕਹਿ ਮੁਖਿ ਬੋਲਾ ॥	ਬਿਲਾ ੫, ੩੩, ੩ : ੨	-	੮੦੮
ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥	ਬਿਲਾ ੫, ੫੦, ੨ : ੨	-	੮੧੩
ਕੀਮਤਿ ਕਹੀ ਨ ਜਾਈ ਠਾਕੁਰ ਤੇਰਾ ਮਹਲੁ ਅਪਾਰਾ ॥	ਤੁਖਾ ੫, ਛੰਤ, ੧ : ੪	-	੧੧੧੭
ਕੀਮਤਿ ਕਵਣੁ ਕਰੇ ਵੇਚਾਰਾ ॥	ਮਾਰੂ ੩, ਸੋਲਾ ੯, ੧੪ : ੨	-	੧੦੫੩
ਕੀਮਤਿ ਕਾਗਦ ਕਹੀ ਨ ਜਾਈ ॥	ਮਾਰੂ ੫, ਸੋਲਾ ੧੦, ੧੫ : ੧	-	੧੦੮੨
ਕੀਮਤਿ ਕਿਸੈ ਨ ਪਾਇ ਤੇਰੀ ਥਟੀਐ ॥	ਰਾਮ ੫, ਵਾਰ, ੨੨ : ੬	-	੯੬੬
ਕੀਮਤਿ ਕਿਛੁ ਕਹਣੁ ਨ ਜਾਈ ਸਾਚੇ ਸਚੁ ਅਲਖ ਅਭੇਵਾ ॥	ਰਾਮ ੫, ੪੩, ੧*: ੨	-	੮੯੬
ਕੀਮਤਿ ਕਿਨੈ ਨ ਪਾਈਆ ਸਭਿ ਸੁਣਿ ਸੁਣਿ ਆਖਹਿ ਸੋਇ ॥	ਸਿਰੀ ੧, ਅਸ ੧, ੨ : ੩	-	੫੩
ਕੀਮਤਿ ਕਿਨੈ ਨ ਪਾਈਆ ਕਹਣਿ ਨ ਵਡਾ ਹੋਇ ॥	ਸਿਰੀ ੧, ੩, ੩ : ੨	-	੧੫
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥	ਬਿਹਾ ੪, ਵਾਰ ੧੮ ਸ, ੩, ੧ : ੩	-	੫੫੫
ਕੀਮਤਿ ਕਿਨੈ ਨ ਪਾਈਆ ਬੇਅੰਤੁ ਪ੍ਰਭੂ ਹਰਿ ਸੋਇ ॥	ਕਾਨ ੪, ਵਾਰ ੨ ਸ, ੪, ੨ : ੪	-	੧੩੧੩
ਕੀਮਤਿ ਕਿਨੈ ਨ ਪਾਈਐ ਰਿਦ ਮਾਣਕ ਮੋਲਿ ਅਮੋਲਿ ॥	ਸਿਰੀ ੧, ੨੧, ੧ : ੩	-	੨੨
ਕੀਮਤਿ ਕੋਇ ਨ ਜਾਣਈ ਕੋ ਨਾਹੀ ਤੋਲਣਹਾਰੁ ॥	ਮਾਝ ੫, ਦਿਨ ੧, ੨ : ੮	-	੧੩੭
ਕੀਮਤਿ ਕੋਇ ਨ ਜਾਣੈ ਦੂਜਾ ॥	ਮਾਰੂ ੫, ਸੋਲਾ ੧੦, ੧੧ : ੧	-	੧੦੮੧
ਕੀਮਤਿ ਪਾਇ ਨ ਕਹਿਆ ਜਾਇ ॥	ਆਸਾ ੧, ਸੋਦ ੨, ੧ : ੩	-	੯
ਕੀਮਤਿ ਪਾਇ ਨ ਕਹਿਆ ਜਾਇ ॥	ਆਸਾ ੧, ੧, ੧ : ੩	-	੩੪੮
ਕੀਮਤਿ ਪਾਇ ਰਹਿਆ ਭਰਪੂਰਿ ॥	ਬਿਲਾ ੧, ਥਿਤੀ, ੪ : ੫.	-	੮੩੯
ਕੀਮਤਿ ਪਾਈ ਪਾਵਣਹਾਰੈ ॥	ਮਾਰੂ ੧, ਸੋਲਾ ੧੬, ੫ : ੧	-	੧੦੩੬
ਕੀਮ ਨ ਸਕਾ ਪਾਇ ਸੁਖ ਮਿਤੀ ਹੂ ਬਾਹਰੇ ॥	ਜੈਤ ੫, ਵਾਰ ੧੫ ਸ, ੫, ੨ : ੧	-	੭੦੯
ਕੀਰਤਨੰ ਸਾਧਸੰਗੇਣ ਨਾਨਕ ਨਹ ਦ੍ਰਿਸਟੰਤਿ ਜਮਦੂਤਨਹ ॥	ਸਸ ੫, ੩੪ : ੨	-	੧੩੫੭
ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥	ਬਿਲਾ ੫, ੭੧, ੧*: ੨	-	੮੧੮
ਕੀਰਤਨੁ ਨਿਰਮੋਲਕੁ ਹੀਰਾ ॥	ਰਾਮ ੫, ੩੫, ੨ : ੧	-	੮੯੩
ਕੀਰਤਨੁ ਪੁਰਾਣ ਨਿਤ ਪੁੰਨ ਹੋਵਹਿ ਗੁਰ ਬਚਨਿ ਨਾਨਕਿ ਹਰਿ ਭਗਤਿ ਲਹੀ ॥	ਤੁਖਾ ੪, ਛੰਤ ੪, ੬ : ੫	-	੧੧੧੭
ਕੀਰਤਿ ਸਾਥਿ ਚਲੰਥੋ ਭਣੰਤਿ ਨਾਨਕ ਸਾਧ ਸੰਗੇਣ ॥	ਗਾਥਾ ੫, ੩ : ੨	-	੧੩੬੦
ਕੀਰਤਿ ਸੂਰਤਿ ਮੁਕਤਿ ਇਕ ਨਾਈ ॥	ਗਉ ੧, ਅਸ ੨, ੭ : ੧	-	੨੨੧

ਕੀਰਤਿ ਹਮਰੀ ਘਰਿ ਘਰਿ ਹੋਈ ॥	ਭੈਰ ੫, ੨੨, ੩ : ੩	੧੧੫੧
ਕੀਰਤਿ ਕਰਹਿ ਸਗਲ ਜਨ ਤੇਰੀ ਤੂ ਅਬਿਨਾਸੀ ਪੁਰਖੁ ਮੁਰਾਰੇ ॥	ਧਨਾ ੫, ੧, ੪ : ੧	੬੭੦
ਕੀਰਤਿ ਕਰਹਿ ਸੁਆਮੀ ਤੇਰੈ ਦੁਆਰੇ ॥	ਵਡ ੧, ਛੰਤ ੨, ੫ : ੨	੫੬੭
ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ ॥	ਸਮੁ ੫, ੨*: ੧	੧੩੯੭
ਕੀਰਤਿ ਕਰਮ ਕਾਰ ਨਿਜ ਸੰਦਾ ॥	ਪ੍ਰਭਾ ੧, ੧੪, ੨ : ੩	੧੩੩੧
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥	ਕਾਨ ੫, ੩, ੧*: ੧	੧੨੯੮
ਕੀਰਤਿ ਰਵਿ ਕਿਰਣਿ ਪ੍ਰਗਟਿ ਸੰਸਾਰਹ ਸਾਖ ਤਰੋਵਰ ਮਵਲਸਰਾ ॥	ਸਵ ੩, ਕਲ੍ਯ, ੧ : ੫	੧੩੯੨
ਕੀਰੀ ਜੀਤੋ ਸਗਲਾ ਭਵਨੁ ॥	ਰਾਮ ੫, ੧੮, ੨ : ੨	੮੮੮
ਕੀਰੀ ਤੇ ਹਸਤੀ ਕਰੈ ਟੂਟਾ ਲੇ ਗਾਢੈ ॥	ਬਿਲਾ ੫, ੬੦, ੨ : ੨	੮੧੬
ਕੀ ਵਿਸਰਹਿ ਦੁਖੁ ਬਹੁਤਾ ਲਾਗੈ ॥	ਆਸਾ ੧, ੧੮, ੧*: ੧	੩੫੪
ਕੀਤਾ ਥਾਪਿ ਦੇਇ ਪਾਤਿਸਾਹੀ ਲਸਕਰ ਕਰੇ ਸੁਆਹ ॥	ਮਾਝ ੧, ਵਾਰ ੧੪ ਸ, ੧, ੧ : ੪	੧੪੪
ਕੀੜੀ ਤੁਲਿ ਨ ਹੋਵਨੀ ਜੇ ਤਿਸੁ ਮਨਹੁ ਨ ਵੀਸਰਹਿ ॥	ਜਪੁ ੧, ੨੩ : ੪	੫
ਕੁਆਰ ਕੰਨਿਆ ਜੈਸੇ ਸੰਗਿ ਸਹੇਰੀ ਪ੍ਰਿਅ ਬਚਨ ਉਪਹਾਸ ਕਹੋ ॥	ਸਾਰ ੫, ੩, ੧ : ੧	੧੨੦੩
ਕੁਆਰ ਕੰਨਿਆ ਜੈਸੇ ਕਰਤ ਸੀਗਾਰਾ ॥	ਸੂਹੀ ਕਬ, ੨, ੩ : ੧	੭੯੨
ਕੁਸੰਗਤਿ ਬਹਹਿ ਸਦਾ ਦੁਖੁ ਪਾਵਹਿ ਦੁਖੋ ਦੁਖੁ ਕਮਾਇਆ ॥	ਮਾਰੂ ੩, ਸੋਲਾ ੨੪, ੧੧ : ੩	੧੦੬੮
ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥	ਗਉ ੫, ਥਿਤੀ, ੫ : ੨	੨੯੭
ਕੁਸਮ ਰੰਗ ਸੰਗ ਰਸਿ ਰਚਿਆ ਬਿਖਿਆ ਏਕ ਉਪਾਇਓ ॥	ਦੇਵ ੫, ੧੫, ੧ : ੧	੫੩੧
ਕੁਸਲ ਖੇਮ ਸਭ ਥੀਆ ॥	ਸੋਰ ੫, ੫੪, ੩ : ੪	੬੨੨
ਕੁਸਲ ਖੇਮ ਪ੍ਰਭਿ ਆਪਿ ਬਸਾਏ ॥	ਗਉ ੫, ੧੫੮, ੧*: ੨	੧੯੭
ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ ॥	ਗਉ ਕਬ, ਅਸ ੪੫, ੧*: ੨	੩੩੨
ਕੁਸਲੁ ਨ ਗ੍ਰਿਹਿ ਮੇਰੀ ਸਭ ਮਾਇਆ ॥	ਗਉ ੫, ੭੧, ੧ : ੧	੧੭੫
ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥	ਸਿਰੀ ੧, ੨, ੨ : ੧	੧੪
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥	ਕਾਨ ੫, ੩੦, ੧*: ੧	੧੩੦੩
ਕੁਹਕਨਿ ਕੋਕਿਲਾ ਤਰਲ ਜੁਆਣੀ ॥	ਵਡ ੧, ਛੰਤ ੨, ੮ : ੨	੫੬੭
ਕੁਹਥੀ ਜਾਈ ਸਟਿਆ ਕਿਸੁ ਏਹੁ ਲਗਾ ਦੋਖੁ ॥	ਆਸਾ ੧, ਵਾਰ ੧੯ ਸ, ੧, ੧ : ੪	੪੭੩
ਕੁਹਿ ਬਕਰਾ ਰਿੰਨਿ੍ ਖਾਇਆ ਸਭੁ ਕੋ ਆਖੈ ਪਾਇ ॥	ਆਸਾ ੧, ਵਾਰ ੧੫ ਸ, ੧, ੨ : ੪	੪੭੧
ਕੁੰਗੂ ਕੀ ਕਾਂਇਆ ਰਤਨਾ ਕੀ ਲਲਿਤਾ ਅਗਰਿ ਵਾਸੁ ਤਨਿ ਸਾਸੁ ॥	ਸਿਰੀ ੧, ੮, ੧ : ੧	੧੭
ਕੁੰਗੂ ਚੰਨਣੁ ਫੁਲ ਚੜਾਏ ॥	ਸਾਰ ੪, ਵਾਰ ੯ ਸ, ੧, ੧ : ੩	੧੨੪੧
ਕੁੰਚਰੁ ਪੋਟ ਲੈ ਲੈ ਨਮਸਕਾਰੈ ॥	ਗੋਂਡ ਕਬ, ੪, ੩ : ੩	੮੭੦
ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ ॥	ਮਾਰੂ ੫, ੧੧, ੧*: ੨	੧੦੦੧
ਕੁਚਲੁ ਕਠੋਰੁ ਕਾਮੀ ਮੁਕਤੁ ਕੀਜੈ ॥	ਸੂਹੀ ੫, ੭, ੪ : ੨	੭੩੮
ਕੁਚਿਲ ਕਠੋਰ ਕਪਟ ਕਾਮੀ ॥	ਕਾਨ ੫, ੧੯, ੧*: ੧	੧੩੦੧
ਕੁਚਿਲ ਕੁਰੂਪਿ ਕੁਨਾਰਿ ਕੁਲਖਨੀ ਪਿਰ ਕਾ ਸਹਜੁ ਨ ਜਾਨਿਆ ॥	ਸਾਰ ੧, ੨, ੩ : ੧	੧੧੯੭
ਕੁਚਿਲ ਰਹਹਿ ਦਿਨ ਰਾਤਿ ਸਬਦੁ ਨ ਭਾਇਆ ॥	ਮਲਾ ੧, ਵਾਰ, ੧੬ : ੪	੧੨੮੫
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥	ਤਿਲੰ ਨਾਮ, ੩, ੧ : ੧	੭੨੭
ਕੁੰਜੀ ਕੁਲਫੁ ਪ੍ਰਾਨ ਕਰਿ ਰਾਖੇ ਕਰਤੇ ਬਾਰ ਨ ਲਾਈ ॥	ਗਉ ਕਬ, ਅਸ ੭੩, ੧ : ੨	੩੩੯
ਕੁੰਜੀ ਜਿਨ ਕਉ ਦਿਤੀਆ ਤਿਨ੍ਾ ਮਿਲੇ ਭੰਡਾਰ ॥	ਸਾਰ ੪, ਵਾਰ ੫ ਸ, ੨, ੨ : ੨	੧੨੩੯
ਕੁੰਟ ਚਾਰਿ ਦਹ ਦਿਸਿ ਭ੍ਰਮੇ ਕਰਮ ਕਿਰਤਿ ਕੀ ਰੇਖ ॥	ਗਉ ੫, ਬਾਅ, ੧੭ ਸ: ੨੫੩	੨੫੩
ਕੁਟੰਬ ਜਤਨ ਕਰਣੰ ਮਾਇਆ ਅਨੇਕ ਉਦਮਹ ॥	ਜੈਤ ੫, ਵਾਰ ੪ ਸ, ੫, ੧ : ੧	੭੦੬
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥	ਭੈਰ ੫, ੨੨, ੧ : ੪	੧੧੫੧
ਕੁਟੰਬੁ ਦੇਖਿ ਬਿਗਸਹਿ ਕਮਲਾ ਜਿਉ ਪਰ ਘਰਿ ਜੋਹਹਿ ਕਪਟ ਨਰਾ ॥	ਸਿਰੀ ਤ੍ਰਿਲੋ, ੨, ੧ : ੨	੯੨
ਕੁਟਿ ਕੁਟਿ ਮਨੁ ਕਸਵਟੀ ਲਾਵੈ ॥	ਗੋਂਡ ਕਬ, ੧੦, ੧ : ੩	੮੭੨
ਕੁੰਡਲਨੀ ਸੁਰਝੀ ਸਤਸੰਗਤਿ ਪਰਮਾਨੰਦ ਗੁਰੂ ਮੁਖਿ ਮਚਾ ॥	ਸਵ ੪, ਗਯੰ, ੫ : ੩	੧੪੦੨
ਕੁਤੇ ਚੰਦਨੁ ਲਾਈਐ ਭੀ ਸੋ ਕੁਤੀ ਧਾਤੁ ॥	ਮਾਝ ੧, ਵਾਰ ੧੨ ਸ, ੧, ੧ : ੩	੧੪੩
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ ॥	ਸਿਰੀ ੫, ੭੩, ੨ : ੧	੪੩
ਕੁਦਮ ਕਰੈ ਗਾਡਰ ਜਿਉ ਛੇਲ ॥	ਰਾਮ ੫, ੫੨, ੧ : ੩	੮੯੯
ਕੁਦਰਤਿ ਅਹਿ ਵੇਖਾਲੀਅਨੁ ਜਿਣਿ ਐਵਡ ਪਿਡ ਠਿਣਕਿਓਨੁ ॥	ਰਾਮ ਬਸ, ਵਾਰ, ੪ : ੫	੯੬੭

ਕੁਦਰਤਿ ਹੈ ਕੀਮਤਿ ਨਹੀ ਪਾਇ ॥	ਸਿਰੀ ੪, ਵਾਰ ੪ ਸ, ੧, ੧ : ੩ -	੮੪
ਕੁਦਰਤਿ ਕਰਨੈਹਾਰ ਅਪਾਰਾ ॥	ਮਾਰੂ ੧, ਸੋਲਾ ੨੨, ੧ : ੧ -	੧੦੪੨
ਕੁਦਰਤਿ ਕਰਮੁ ਨ ਕਹਣਾ ਜਾਈ ॥	ਮਾਝ ੫, ੪੪, ੨ : ੨ -	੧੦੭
ਕੁਦਰਤਿ ਕਰਿ ਕੈ ਵਸਿਆ ਸੋਇ ॥	ਸਿਰੀ ੪, ਵਾਰ ੪ ਸ, ੧, ੧ : ੧ -	੮੩
ਕੁਦਰਤਿ ਕਵਣ ਕਹਾ ਵੀਚਾਰੁ ॥	ਜਪੁ ੧, ੧੬ : ੨੧ -	੩
ਕੁਦਰਤਿ ਕਵਣ ਕਹਾ ਵੀਚਾਰੁ ॥	ਜਪੁ ੧, ੧੭ : ੯ -	੪
ਕੁਦਰਤਿ ਕਵਣ ਕਹਾ ਵੀਚਾਰੁ ॥	ਜਪੁ ੧, ੧੯ : ੧੨ -	੪
ਕੁਦਰਤਿ ਕਾਦਰ ਕਰਣ ਕਰੀਮਾ ॥	ਮਾਰੂ ੫, ਸੋਲਾ ੧੨, ੧੫ : ੧ -	੧੦੮੪
ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥	ਤਿਲੰ ੫, ੩, ੩ : ੧ -	੭੨੪
ਕੁਦਰਤਿ ਕੀਮ ਨ ਪਾਇ ਅਲਖ ਬ੍ਰਹਮਟਿਆ ॥	ਰਾਮ ੫, ਵਾਰ, ੧ : ੪ -	੯੫੭
ਕੁਦਰਤਿ ਖਾਣਾ ਪੀਣਾ ਪੈਨ੍ਣੁ ਕੁਦਰਤਿ ਸਰਬ ਪਿਆਰੁ ॥	ਆਸਾ ੧, ਵਾਰ ੩ ਸ, ੧, ੨ : ੪ -	੪੬੪
ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ ॥	ਆਸਾ ੧, ਵਾਰ ੩ ਸ, ੧, ੨ : ੫ -	੪੬੪
ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ ॥	ਵਡ ੧, ਅਲਾ ੩, ੨ : ੪ -	੫੮੦
ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖੱ ਸਾਰੁ ॥	ਆਸਾ ੧, ਵਾਰ ੩ ਸ, ੧, ੨ : ੧ -	੪੬੪
ਕੁਦਰਤਿ ਦੇਖਿ ਰਹੇ ਮਨੁ ਮਾਨਿਆ ॥	ਮਾਰੂ ੧, ਸੋਲਾ ੨੨, ੧੫ : ੧ -	੧੦੪੩
ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ ॥	ਆਸਾ ੧, ਵਾਰ ੩ ਸ, ੧, ੨ : ੬ -	੪੬੪
ਕੁਦਰਤਿ ਪਉਣੁ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ ॥	ਆਸਾ ੧, ਵਾਰ ੩ ਸ, ੧, ੨ : ੭ -	੪੬੪
ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ ॥	ਆਸਾ ੧, ਵਾਰ ੩ ਸ, ੧, ੨ : ੨ -	੪੬੪
ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ ॥	ਵਡ ੧, ਅਲਾ ੨, ੪ : ੩ -	੫੮੦
ਕੁਦਰਤਿ ਵਰਤੈ ਰੂਪ ਅਰੁ ਰੰਗਾ ॥	ਆਸਾ ੫, ੨੧, ੧ : ੨ -	੩੭੬
ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ ॥	ਆਸਾ ੧, ਵਾਰ ੩ ਸ, ੧, ੨ : ੩ -	੪੬੪
ਕੁਦਿ ਕੁਦਿ ਚਰੈ ਰਸਾਤਲਿ ਪਾਇ ॥	ਗਉ ਕਬ, ੧੪, ੨ : ੨ -	੩੨੬
ਕੁੰਨੇ ਹੇਠਿ ਜਲਾਈਐ ਬਾਲਣ ਸੰਦੈ ਥਾਇ ॥	ਸਲੋ ਫਰ, ੭੨ : ੨ -	੧੩੮੧
ਕੁਫਰ ਗੋਅ ਕੁਫਰਾਣੈ ਪਇਆ ਦਝਸੀ ॥	ਮਾਝ ੧, ਵਾਰ, ੯ : ੬ -	੧੪੨
ਕੁਬਿਜਾ ਉਧਰੀ ਅੰਗੁਸਟ ਧਾਰ ॥	ਬਸੰ ੫, ਅਸ ੧, ੩ : ੨ -	੧੧੯੨
ਕੁਬੁਧਿ ਚਵਾਵੈ ਸੋ ਕਿਤੁ ਠਾਇ ॥	ਰਾਮ ੧, ਸ਼ਿਗੋ, ੫੫ : ੧ -	੯੪੪
ਕੁਬੁਧਿ ਡੂਮਣੀ ਕੁਦਇਆ ਕਸਾਇਣਿ ਪਰ ਨਿੰਦਾ ਘਟ ਚੂਹੜੀ ਮੁਠੀ ਕ੍ਰੋਧਿ ਚੰਡਾਲਿ ॥	ਸਿਰੀ ੪, ਵਾਰ ੨੦ ਸ, ੧, ੧ : ੧ -	੯੧
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ ॥	ਰਾਮ ੧, ਸਿਗੋ, ੫੬ : ੧ -	੯੪੪
ਕੁੰਭ ਕਮਲੁ ਜਲਿ ਭਰਿਆ ॥	ਸੋਰ ਕਬ, ੧੦, ੨ : ੧ -	੬੫੬
ਕੁੰਭ ਬਿਨਾ ਜਲੁ ਨਾ ਟੀਕਾਵੈ ॥	ਗੋਂਡ ਕਬ, ੯, ੧ : ੩ -	੮੭੨
ਕੁੰਭਾਰ ਕੇ ਘਰ ਹਾਂਡੀ ਆਛੈ ਰਾਜਾ ਕੇ ਘਰ ਸਾਂਡੀ ਗੋ ॥	ਟੋਡੀ ਨਾਮ, ੩, ੧ : ੧ -	੭੧੮
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥	ਆਸਾ ੧, ਵਾਰ ੧੨ ਸ, ੧, ੫ : ੧ -	੪੬੯
ਕੁਮਿਤ੍ਰਾ ਸੇਈ ਕਾਂਢੀਅਹਿ ਇਕ ਵਿਖ ਨ ਚਲਹਿ ਸਾਥਿ ॥	ਗਉ ੫, ਵਾਰ ੩ ਸ, ੫, ੨ : ੨ -	੩੧੮
ਕੁੰਮੀ ਜਲ ਮਾਹਿ ਤਨ ਤਿਸੁ ਬਾਹਰਿ ਪੰਖ ਖੀਰੁ ਤਿਨ ਨਾਹੀ ॥	ਆਸਾ ਧੰਨਾ, ੩, ੨ : ੧ -	੪੮੮
ਕੁਮ੍ਹਾਰੈ ਏਕ ਜੁ ਮਾਟੀ ਗੂੰਧੀ ਬਹੁ ਬਿਧਿ ਬਾਨੀ ਲਾਈ ॥	ਆਸਾ ਕਬ, ੧੬, ੨ : ੧ -	੪੭੯
ਕੁਰੰਕ ਨਾਦੈ ਨੇਹੁ ॥	ਬਿਲਾ ੫, ਅਸ ੨, ੯ : ੧ -	੮੩੮
ਕੁਰਬਾਣੀ ਵੰਞਾ ਵਾਰਣੈ ਬਲੇ ਬਲਿ ਕਿਤਾ ॥	ਰਾਮ ੫, ਵਾਰ, ੧੯ : ੬ -	੯੬੫
ਕੁਰਬਾਣੁ ਕੀਤਾ ਤਿਸੈ ਵਿਟਹੁ ਜਿਨਿ ਮੋਹੁ ਮੀਠਾ ਲਾਇਆ ॥	ਰਾਮ ੩, ਅਨੰ, ੧੦ : ੫ -	੯੧੮
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥	ਸੂਹੀ ੫, ੫੫, ੪ : ੧ -	੭੪੯
ਕੁਰਬਾਣੁ ਜਾਈ ਗੁਰ ਪੂਰੇ ਅਪਨੇ ॥	ਪ੍ਰਭਾ ੫, ੧੧, ੧*: ੧ -	੧੩੪੦
ਕੁਰਬਾਣੁ ਜਾਂਈ ਤੇਰੇ ਪਰਤਾਪ ॥	ਮਲਾ ੫, ੨੦, ੩ : ੪ -	੧੨੭੦
ਕੁਰਾਣੁ ਕਤੇਬ ਦਿਲ ਮਾਹਿ ਕਮਾਹੀ ॥	ਮਾਰੂ ੫, ਸੋਲਾ ੧੨, ੪ : ੧ -	੧੦੮੩
ਕੁਰਾਨ ਕਤੇਬ ਤੇ ਪਾਕੁ ॥	ਰਾਮ ੫, ੪੫, ੩ : ੪ -	੮੯੭
ਕੁਰੀਏ ਕੁਰੀਏ ਵੈਦਿਆ ਤਲਿ ਗਾੜਾ ਮਹਰੇਰੁ ॥	ਮਾਰੂ ੫, ਵਾਰ ੫ ਸ, ੫, ੧ : ੧ -	੧੦੯੫
ਕੁਰੁਤਾ ਬੀਜੁ ਬੀਜੇ ਨਹੀ ਜੰਮੈ ਸਭੁ ਲਾਹਾ ਮੂਲੁ ਗਵਾਇਦਾ ॥	ਮਾਰੂ ੫, ਸੋਲਾ ੫, ੫ : ੩ -	੧੦੭੫
ਕੁਲ ਸੰਬੂਹ ਸਮੁਧਰੇ ਪਾਯਉ ਨਾਮ ਨਿਵਾਸੁ ॥	ਸਵ ੩, ਕਲ੍ਹ, ੮ : ੩ -	੧੩੯੩

ਕੂੜੇ ਆਵੈ ਕੂੜੇ ਜਾਵੈ ॥	ਮਾਰੂ ੧, ਸੋਲਾ ੫, ੫ : ੧	-	੧੦੨੪
ਕੂੜੇ ਮੂਰਖ ਕੀ ਹਾਠੀਸਾ ॥	ਸੂਹੀ ੫, ੭, ੧*: ੨	-	੭੩੮
ਕੂੜੇ ਰਾਤੀ ਕੂੜੁ ਕਮਾਵੈ ॥	ਮਾਰੂ ੧, ਸੋਲਾ ੫, ੫ : ੨	-	੧੦੨੪
ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥	ਆਸਾ ੫, ਛੰਤ ੧੧, ੧ : ੩	-	੪੫੯
ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ ॥	ਵਡ ੪, ਵਾਰ ੧੪ ਸ, ੩, ੨ : ੩	-	੫੯੧
ਕੂੜੈ ਕੀ ਪਾਲਿ ਵਿਚਹੁ ਨਿਕਲੈ ਤਾ ਸਦਾ ਸੁਖੁ ਹੋਇ ॥	ਗੂਜ ੩, ੧, ੩ : ੨	-	੪੯੦
ਕੂੜੈ ਮੋਹਿ ਲਪਟਿ ਲਪਟਾਨਾ ॥	ਸੂਹੀ ੫, ੧੪, ੩ : ੧	-	੭੪੦
ਕੂੜੈ ਲਾਲਚਿ ਨਾ ਲਪਟਾਈ ॥	ਮਲਾ ੩, ੧੨, ੩ : ੨	-	੧੨੬੨
ਕੂੜੈ ਲਾਲਚਿ ਲਗਿਆ ਨਾ ਉਰਵਾਰੁ ਨ ਪਾਰੁ ॥	ਗੂਜ ੩, ਵਾਰ ੧੧ ਸ, ੩, ੨ : ੪	-	੫੧੨
ਕੂੜੈ ਲਾਲਚਿ ਲਗਿਆ ਫਿਰਿ ਜੂਨੀ ਪਾਇਆ ॥	ਸਾਰ ੪, ਵਾਰ, ੧੫ : ੪	-	੧੨੪੩
ਕੂੜੈ ਲਾਲਚਿ ਲਗਿ ਮਹਲੁ ਖੁਆਈਐ ॥	ਮਾਝ ੧, ਵਾਰ, ੧੯ : ੬	-	੧੪੭
ਕੂੜੈ ਲਾਲਚਿ ਲਪਟੈ ਲਪਟਾਇ ॥	ਬਿਲਾ ੧, ਥਿਤੀ, ੧੪ : ੫	-	੮੪੦
ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥	ਮਾਰੂ ੩, ਸੋਲਾ ੧੮, ੧੨ : ੩	-	੧੦੬੨
ਕੇਈ ਲਾਹਾ ਲੈ ਚਲੇ ਇਕਿ ਚਲੇ ਮੂਲੁ ਗਵਾਇ ॥	ਸਾਰ ੪, ਵਾਰ ੩ ਸ, ੨, ੧ : ੪	-	੧੨੩੮
ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ ॥	ਗੂਜ ੫, ੨੦, ੧ : ੨	-	੫੦੦
ਕੇਸ ਜਲੇ ਜੈਸੇ ਘਾਸ ਕਾ ਪੂਲਾ ॥	ਗੋਂਡ ਕਬ, ੨, ੨ : ੨	-	੮੭੦
ਕੇਸਰਿ ਕੁਸਮ ਮਿਰਗਮੈ ਹਰਣਾ ਸਰਬ ਸਰੀਰੀ ਚੜ੍ਹਣਾ ॥	ਤਿਲੰ ੧, ੨, ੨ : ੧	-	੭੨੧
ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ ॥	ਬਿਲਾ ੫, ੧੨੫, ੨ : ੨	-	੮੨੯
ਕੇਸਵ ਚਲਤ ਕਰਹਿ ਨਿਰਾਲੇ ਕੀਤਾ ਲੋੜਹਿ ਸੋ ਹੋਇਗਾ ॥	ਮਾਰੂ ੫, ਸੋਲਾ ੧੧, ੮ : ੩	-	੧੦੮੨
ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ ॥	ਧਨਾ ਨਾਮ, ੪, ੨ : ੫	-	੬੯੩
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥	ਸੂਹੀ ੫, ੫੪, ੧*: ੨	-	੭੪੯
ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ ॥	ਸੂਹੀ ੫, ੪੨, ੧ : ੧	-	੭੪੫
ਕੇਸੀ ਕੰਸ ਮਥਨੁ ਜਿਨਿ ਕੀਆ ॥	ਗੋਂਡ ਨਾਮ, ੫, ੪ : ੧	-	੮੭੪
ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ ॥	ਰਾਮ ਸੁੰਦ, ਸਦ, ੫ : ੨	-	੯੨੩
ਕੇਤਕ ਸਿਧ ਭਏ ਲਿਵ ਲਾਗੇ ॥	ਗਉ ਕਬ, ਅਸ ੩੭, ੧*: ੨	-	੩੩੦
ਕੇਤੜਿਆ ਜੁਗ ਧੁੰਧੂਕਾਰੈ ॥	ਮਾਰੂ ੧, ਸੋਲਾ ੪, ੨ : ੧	-	੧੦੨੩
ਕੇਤੜਿਆ ਜੁਗ ਵਾਪਰੇ ਇਕਤੁ ਪਇਆ ਪਾਸਿ ॥	ਸਲੋ ਫਰ, ੬੭ : ੨	-	੧੩੮੧
ਕੇਤੜਿਆ ਦਿਨ ਸੁੰਨਿ ਸਮਾਇਆ ॥	ਮਾਰੂ ੫, ਸੋਲਾ ੧੦, ੧੨ : ੨	-	੧੦੮੧
ਕੇਤੜਿਆ ਦਿਨ ਗੁਪਤੁ ਕਹਾਇਆ ॥	ਮਾਰੂ ੫, ਸੋਲਾ ੧੦, ੧੨ : ੧	-	੧੦੮੧
ਕੇਤੜਿਆ ਦਿਨ ਧੁੰਧੂਕਾਰਾ ਆਪੇ ਕਰਤਾ ਪਰਗਟੜਾ ॥	ਮਾਰੂ ੫, ਸੋਲਾ ੧੦, ੧੨ : ੩	-	੧੦੮੧
ਕੇਤਾ ਆਖਣੁ ਆਖੀਐ ਆਖਣਿ ਤੋਟਿ ਨ ਹੋਇ ॥	ਸਿਰੀ ੧, ੧੧, ੨ : ੧	-	੧੮
ਕੇਤਾ ਆਖਣੁ ਆਖੀਐ ਤਾ ਕੇ ਅੰਤ ਨ ਜਾਣਾ ॥	ਆਸਾ ੧, ਅਸ ੨੦, ੧ : ੧	-	੪੨੧
ਕੇਤਾ ਤਾਣੁ ਸੁਆਲਿਹੁ ਰੂਪੁ ॥	ਜਪੁ ੧, ੧੬ : ੧੭	-	੩
ਕੇਤਿਆ ਕੇ ਬਾਪ ਕੇਤਿਆ ਕੇ ਬੇਟੇ ਕੇਤੇ ਗੁਰ ਚੇਲੇ ਹੂਏ ॥	ਸਾਰ ੪, ਵਾਰ ੩ ਸ, ੧, ੨ : ੩	-	੧੨੩੮
ਕੇਤਿਆ ਗਣਤ ਨਹੀ ਵੀਚਾਰੁ ॥	ਜਪੁ ੧, ੨੫ : ੪	-	੫
ਕੇਤਿਆ ਦੂਖ ਭੂਖ ਸਦ ਮਾਰ ॥	ਜਪੁ ੧, ੨੫ : ੮	-	੫
ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ ॥	ਜਪੁ ੧, ੩੫ : ੧੦	-	੭
ਕੇਤੀਆ ਕੰਨ੍ ਕਹਾਣੀਆ ਕੇਤੇ ਬੇਦ ਬੀਚਾਰ ॥	ਆਸਾ ੧, ਵਾਰ ੪ ਸ, ੧, ੨ : ੨	-	੪੬੪
ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ ॥	ਜਪੁ ੧, ੩੫ : ੫	-	੭
ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ॥	ਜਪੁ ੧, ੩੫ : ੯	-	੭
ਕੇਤੀਆ ਤੇਰੀਆ ਕੁਦਰਤੀ ਕੇਵਡ ਤੇਰੀ ਦਾਤਿ ॥	ਸਿਰੀ ੧, ੧੦, ੩ : ੧	-	੧੮
ਕੇਤੀ ਕੇਤੀ ਮਾਂਗਨਿ ਮਾਗੈ ਭਾਵਨੀਆ ਸੋ ਪਾਈਐ ॥	ਕਲਿ ੫, ੨, ੧ : ੧	-	੧੩੨੧
ਕੇਤੀ ਦਾਤਿ ਜਾਣੈ ਕੌਣੁ ਕੂਤੁ ॥	ਜਪੁ ੧, ੧੬ : ੧੮	-	੩
ਕੇਤੀ ਨਾਰਿ ਵਰੁ ਏਕੁ ਸਮਾਲਿ ॥	ਰਾਮ ੧, ਓਅੰ, ੨੧ : ੬	-	੯੩੨
ਕੇਤੇ ਆਖਹਿ ਆਖਣਿ ਪਾਹਿ ॥	ਜਪੁ ੧, ੨੬ : ੧੯	-	੬
ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ॥	ਜਪੁ ੧, ੩੫ : ੬	-	੭
ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ ॥	ਜਪੁ ੧, ੩੫ : ੭	-	੭

ਕੈਸੇ ਕਹਉ ਮੋਹਿ ਜੀਅ ਬੇਦਨਾਈ ॥	ਸਾਰ ੫, ੧੫, ੧*: ੧	-	੧੨੦੬
ਕੈਸੇ ਜੀਵਨੁ ਹੋਇ ਹਮਾਰਾ ॥	ਗਉ ਕਬ, ੩੪, ੧*: ੧	-	੩੨੯
ਕੈਸੇ ਪੂਜ ਕਰਹਿ ਤੇਰੀ ਦਾਸਾ ॥	ਗੂਜ ਰਵਿ, ੧, ੩ : ੨	-	੫੨੫
ਕੈਸੇ ਬੂਝੈ ਜਬ ਮੋਹਿਆ ਹੈ ਮਾਇਆ ॥	ਸਿਰੀ ਕਬ, ੧, ੧*: ੨	-	੯੨
ਕੈਸੇ ਮਨ ਤਰਹਿਗਾ ਰੇ ਸੰਸਾਰੁ ਸਾਗਰੁ ਬਿਖੈ ਕੋ ਬਨਾ ॥	ਆਸਾ ਨਾਮ, ੫, ੧*: ੧	-	੪੮੬
ਕੈਹਾ ਕੰਚਨੁ ਤੁਟੈ ਸਾਰੁ ॥	ਮਾਝ ੧, ਵਾਰ ੧੨ ਸ, ੧, ੨ : ੧	-	੧੪੩
ਕੈ ਜਾਨੈ ਆਪਨ ਧਨੀ ਕੈ ਦਾਸੁ ਦੀਵਾਨੀ ਹੋਇ ॥	ਸਲੋ ਕਬ, ੧੭੬ : ੨	-	੧੩੭੩
ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ ॥	ਸਲੋ ੧, ੩੦ : ੨	-	੧੪੧੨
ਕੈ ਪਹਿ ਕਰਉ ਅਰਦਾਸਿ ਬੇਨਤੀ ਜਉ ਸੁਨਤੋ ਹੈ ਰਘੁਰਾਇਓ ॥	ਗਉ ੫, ੧੨੩*, ੧ : ੨	-	੨੦੫
ਕੈ ਬੰਧੈ ਕੈ ਡਾਨਿ ਲੇਇ ਕੈ ਨਰਪਤਿ ਮਰਿ ਜਾਇਆ ॥	ਗਉ ੪, ੪੯, ੨ : ੨	-	੧੬੬
ਕੈ ਵਿਚਿ ਧਰਤੀ ਕੈ ਆਕਾਸੀ ਉਰਧਿ ਰਹਾ ਸਿਰਿ ਭਾਰਿ ॥	ਮਾਝ ੧, ਵਾਰ ੪ ਸ, ੧, ੧ : ੨	-	੧੩੯
ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥	ਗਉ ੫, ਥਿਤੀ, ੧੭ : ੨	-	੩੦੦
ਕੋਊ ਊਨ ਨ ਕੋਊ ਪੂਰਾ ॥	ਗਉ ੫, ਬਾਅ, ੧੧ : ੫	-	੨੫੨
ਕੋਊ ਸੁਘਰੁ ਨ ਕੋਊ ਮੂਰਾ ॥	ਗਉ ੫, ਬਾਅ, ੧੧ : ੬	-	੨੫੨
ਕੋਊ ਹਰਿ ਸਮਾਨਿ ਨਹੀ ਰਾਜਾ ॥	ਬਿਲਾ ਕਬ, ੫, ੧*: ੧	-	੮੫੬
ਕੋਊ ਹੈ ਮੇਰੋ ਸਾਜਨੁ ਮੀਤੁ ॥	ਨਟ ੫, ੧੦, ੧*: ੧	-	੯੮੦
ਕੋਊ ਜਾਗੈ ਹਰਿ ਜਨੁ ॥	ਆਸਾ ੫, ੩੯, ੧ : ੨	-	੩੮੦
ਕੋਊ ਤਿਆਗੈ ਵਿਰਲਾ ॥	ਆਸਾ ੫, ੩੯, ੨ : ੨	-	੩੮੦
ਕੋਊ ਨਰਕ ਕੋਊ ਸੁਰਗ ਬੰਛਾਵਤ ॥	ਗਉ ੫, ਸੁਖ ੨੧, ੭ : ੪	-	੨੯੨
ਕੋਊ ਬਿਖਮ ਗਾਰ ਤੋਰੈ ॥	ਆਸਾ ੫, ੧੫੪, ੧*: ੧	-	੪੦੮
ਕੋਊ ਮਾਈ ਭੂਲਿਓ ਮਨੁ ਸਮਝਾਵੈ ॥	ਗਉ ੯, ੬, ੧*: ੧	-	੨੧੯
ਕੋਊ ਲਾਗੈ ਸਾਧੂ ॥	ਆਸਾ ੫, ੩੯, ੩ : ੨	-	੩੮੦
ਕੋ ਆਣਿ ਮਿਲਾਵੈ ਅਜੁ ਮੈ ਪਿਰੁ ਮੇਲਿ ਮਿਲਾਵਏ ॥	ਸਲੋ ੪, ੫ : ੨	-	੧੪੨੧
ਕੋ ਐਸਾ ਭਗਤੁ ਸਦਾਏ ॥	ਸਲੋ ਫਰ, ੧੨੮ : ੪	-	੧੩੮੪
ਕੋਇ ਨ ਆਖੈ ਘਟਿ ਹਉਮੈ ਜਾਈਐ ॥	ਮਾਝ ੧, ਵਾਰ, ੧੭ : ੬	-	੧੪੬
ਕੋਇ ਨ ਕਾਟੈ ਅਵਗੁਣ ਮੇਰੇ ॥	ਮਾਰੂ ੧, ਸੋਲਾ ੨, ੭ : ੨	-	੧੦੨੧
ਕੋਇ ਨ ਕਿਸ ਹੀ ਸੰਗਿ ਕਾਹੇ ਗਰਬੀਐ ॥	ਆਸਾ ੫, ੧੧੧, ੧ : ੧	-	੩੯੮
ਕੋਇ ਨ ਕਿਸ ਹੀ ਜੇਹਾ ਉਪਾਇਆ ॥	ਮਾਰੂ ੩, ਸੋਲਾ ੧੩, ੧ : ੨	-	੧੦੫੬
ਕੋਇ ਨ ਕਿਸ ਹੀ ਵਸਿ ਸਭਨਾ ਇਕ ਧਰ ॥	ਰਾਮ ੫, ਵਾਰ, ੨ : ੩	-	੯੫੭
ਕੋਇ ਨ ਜਾਣੈ ਕੀਮ ਕੇਂਵਡੁ ਮਟਿਆ ॥	ਰਾਮ ੫, ਵਾਰ, ੧ : ੭	-	੯੫੭
ਕੋਇ ਨ ਜਾਣੈ ਤੁਮਰੀ ਗਤਿ ਮਿਤਿ ਆਪਹਿ ਏਕ ਪਸਾਰਾ ॥	ਸਾਰ ੫, ੮੧, ੨ : ੧	-	੧੨੨੦
ਕੋਇ ਨ ਜਾਣੈ ਤੇਰਾ ਕੇਤਾਂ ਕੇਵਡੁ ਚੀਰਾ ॥	ਆਸਾ ੧, ਸੋਦ ੨, ੧*: ੨	-	੯
ਕੋਇ ਨ ਜਾਣੈ ਤੇਰਾ ਚੀਰਾ ॥	ਮਾਰੂ ੧, ਸੋਲਾ ੧੩, ੧੩ : ੨	-	੧੦੩੪
ਕੋਇ ਨ ਜਾਣੈ ਤੇਰਾ ਪਰਵਾਰਾ ॥	ਮਾਰੂ ੩, ਸੋਲਾ ੧੭, ੪ : ੨	-	੧੦੬੦
ਕੋਇ ਨ ਜਾਨੈ ਕੋਇ ਨ ਮਾਨੈ ਸੇ ਪਰਗਟੁ ਹਰਿ ਦੁਆਰੇ ॥	ਆਸਾ ੫, ੧੪੧, ੩ : ੧	-	੪੦੬
ਕੋਇ ਨ ਜਾਨੈ ਤੁਮਰਾ ਅੰਤੁ ॥	ਗਉ ੫, ਸੁਖ ੪, ੮ : ੫	-	੨੬੮
ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ ਕਾ ਭਰਵਾਸਾ ॥	ਸੋਰ ੫, ੫, ੧ : ੨	-	੬੦੯
ਕੋਇ ਨ ਮੇਟੈ ਸਾਚੇ ਲੇਖੈ ॥	ਮਾਰੂ ੧, ਸੋਲਾ ੨, ੨ : ੨	-	੧੦੨੧
ਕੋਇ ਨ ਮੇਟੈ ਤੇਰੈ ਲੇਖੈ ॥	ਬਿਲਾ ੩, ਵਾ ੨, ੨ : ੨	-	੮੪੨
ਕੋਇ ਨ ਮੇਟੈ ਧੁਰਿ ਫੁਰਮਾਇਆ ॥	ਮਾਰੂ ੩, ਸੋਲਾ ੧, ੧੫ : ੨	-	੧੦੪੪
ਕੋਇ ਨ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ॥	ਦੇਵ ੫, ੨, ੨ : ੧	-	੫੨੮
ਕੋਇ ਨ ਰਹਿਹੈ ਰਾਜਾ ਰਾਨਾ ॥	ਭੈਰ ਕਬ, ੨, ੧ : ੨	-	੧੧੫੭
ਕੋਇ ਨ ਲਗੈ ਬਿਘਨੁ ਆਪੁ ਗਵਾਇਐ ॥	ਗੂਜ ੫, ਵਾਰ, ੮ : ੫	-	੫੨੦
ਕੋਇਲੇ ਪਾਪ ਪੜੇ ਤਿਸੁ ਊਪਰਿ ਮਨੁ ਜਲਿਆ ਸੰਨ੍ਹੀ ਚਿੰਤ ਭਈ ॥	ਮਾਰੂ ੧, ੩, ੩ : ੨	-	੯੯੦
ਕੋਈ ਓਢੈ ਨੀਲ ਕੋਈ ਸੁਪੇਦ ॥	ਰਾਮ ੫, ੯, ੩ : ੨	-	੮੮੫
ਕੋਈ ਅੰਨੁ ਤਜਿ ਭਇਆ ਉਦਾਸੀ ॥	ਰਾਮ ੫, ਅਸ ੧, ੩ : ੨	-	੯੧੨
ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥	ਸਲੋ ਕਬ, ੨੨੫ : ੨	-	੧੩੭੬

ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥	ਮਾਰੂ ੧, ੭, ੧ : ੨	੯੯੧
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥	ਮਾਰੂ ੧, ੭, ੧ : ੧	੯੯੧
ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥	ਬਿਲਾ ੪, ਅਸ ੫, ੩ : ੧	੮੩੬
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ॥	ਵਡ ੪, ਛੰਤ ੧, ੩ : ੬	੫੭੨
ਕੋਈ ਆਣਿ ਕੋਈ ਆਣਿ ਮਿਲਾਵੈ ਮੇਰਾ ਸਤਿਗੁਰੁ ਪੂਰਾ ਰਾਮ ॥	ਵਡ ੪, ਛੰਤ ੧, ੩ : ੧	੫੭੨
ਕੋਈ ਆਣਿ ਮਿਲਾਵੈ ਮੇਰਾ ਪ੍ਰੀਤਮੁ ਪਿਆਰਾ ਹਉ ਤਿਸੁ ਪਹਿ ਆਪੁ ਵੇਚਾਈ ॥	ਸੂਹੀ ੪, ਅਸ ੧, ੧ : ੧	੭੫੭
ਕੋਈ ਆਣਿ ਮਿਲਾਵੈ ਮੇਰੇ ਪ੍ਰਾਣ ਜੀਵਾਇਆ ॥	ਮਾਝ ੪, ੧, ੩ : ੨	੯੪
ਕੋਈ ਆਨਿ ਸੁਨਾਵੈ ਹਰਿ ਕੀ ਹਰਿ ਗਾਲ ॥	ਨਟ ੪, ੯, ੧*: ੧	੯੭੭
ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥	ਬਿਲਾ ੪, ਅਸ ੬, ੪ : ੧	੮੩੬
ਕੋਈ ਆਵੈ ਸੰਤੋ ਹਰਿ ਕਾ ਜਨੁ ਸੰਤੋ ਮੇਰਾ ਪ੍ਰੀਤਮ ਜਨੁ ਸੰਤੋ ਮੋਹਿ ਮਾਰਗੁ ਦਿਖਲਾਵੈ ॥	ਸਾਰ ੪, ੧੦, ੧ : ੨	੧੨੦੧
ਕੋਈ ਐਸਾ ਸਜਣੁ ਲੋੜਿ ਲਹੁ ਜੋ ਮੇਲੇ ਪ੍ਰੀਤਮੁ ਮੋਹਿ ॥	ਰਾਮ ੫, ਵਾਰ ੨ ਸ, ੫, ੨ : ੨	੯੫੭
ਕੋਈ ਐਸਾ ਸਜਣੁ ਲੋੜਿ ਲਹੁ ਮੈ ਪ੍ਰੀਤਮੁ ਦੇਇ ਮਿਲਾਇ ॥	ਸੂਹੀ ੪, ਅਸ ੨, ੫ : ੧	੭੫੮
ਕੋਈ ਐਸਾ ਸੰਤੁ ਸਹਜ ਸੁਖਦਾਤਾ ਮੋਹਿ ਮਾਰਗੁ ਦੇਇ ਬਤਾਈ ॥	ਗਉ ੫, ੧੨੨*, ੧*: ੨	੨੦੪
ਕੋਈ ਐਸਾ ਗੁਰਮੁਖਿ ਜੇ ਮਿਲੈ ਹਉ ਤਾ ਕੇ ਧੋਵਾ ਪਾਉ ॥	ਸੂਹੀ ੪, ਅਸ ੨, ੪ : ੨	੭੫੮
ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥	ਧਨਾ ੫, ਅਸ ੧, ੭ : ੨	੬੮੭
ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥	ਧਨਾ ੫, ਅਸ ੧, ੩ : ੨	੬੮੭
ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥	ਧਨਾ ੫, ਅਸ ੧, ੨ : ੨	੬੮੭
ਕੋਈ ਸਹਜਿ ਜਾਣੈ ਹਰਿ ਪਛਾਣੈ ਸਤਿਗੁਰੂ ਜਿਨਿ ਚੇਤਿਆ ॥	ਆਸਾ ੧, ਛੰਤ ੫, ੪ : ੩	੪੩੯
ਕੋਈ ਸਜਣੁ ਸੰਤੁ ਮਿਲੈ ਵਡਭਾਗੀ ਮੈ ਹਰਿ ਪ੍ਰਭੁ ਪਿਆਰਾ ਦਸੈ ਜੀਉ ॥	ਮਾਝ ੪, ੨, ੧ : ੩	੯੪
ਕੋਈ ਸੇਵੈ ਗੁਸਈਆ ਕੋਈ ਅਲਾਹਿ ॥	ਰਾਮ ੫, ੯, ੧ : ੨	੮੮੫
ਕੋਈ ਹੈ ਰੇ ਸੰਤੁ ਸਹਜ ਸੁਖ ਅੰਤਰਿ ਜਾ ਕਉ ਜਪੁ ਤਪੁ ਦੇਉ ਦਲਾਲੀ ਰੇ ॥	ਰਾਮ ਕਬ, ੧, ੧*: ੧	੯੬੯
ਕੋਈ ਹੋਆ ਕ੍ਰਮ ਰਤੁ ਕੋਈ ਤੀਰਥ ਨਾਇਆ ॥	ਧਨਾ ੫, ੫੭, ੧ : ੧	੬੮੪
ਕੋਈ ਕਹਤਉ ਅਨੰਨਿ ਭਗਉਤੀ ॥	ਰਾਮ ੫, ਅਸ ੧, ੨ : ੩	੯੧੨
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ ॥	ਰਾਮ ੫, ੯, ੪ : ੧	੮੮੫
ਕੋਈ ਕਹੈ ਮੈ ਧਨਹਿ ਪਸਾਰਾ ॥	ਰਾਮ ੫, ਅਸ ੧, ੪ : ੩	੯੧੩
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥	ਆਸਾ ੪, ਛੰਤ ੧੯, ੪ : ੨	੪੫੧
ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥	ਰਾਮ ਸੁੰਦ, ਸਦ, ੬ : ੪	੯੨੪
ਕੋਈ ਕਰੈ ਉਪਾਵ ਅਨੇਕ ਬਹੁਤੇਰੇ ਬਿਨੁ ਕਿਰਪਾ ਨਾਮੁ ਨ ਪਾਵੈ ॥	ਗਉ ੪, ੬੪, ੪ : ੧	੧੭੨
ਕੋਈ ਕਰੈ ਆਚਾਰ ਸੁਕਰਣੀ ॥	ਰਾਮ ੫, ਅਸ ੧, ੭ : ੩	੯੧੩
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ ॥	ਰਾਮ ੫, ੯, ੨ : ੨	੮੮੫
ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ ॥	ਸਲੋ ਕਬ, ੧੧੩ : ੨	੧੩੭੦
ਕੋਈ ਕੋਈ ਸਾਜਣੁ ਆਇ ਕਹੈ ॥	ਸਿਰੀ ਤ੍ਰਿਲੋ, ੨, ੧*: ੩	੯੨
ਕੋਈ ਗਲਾ ਕਰੇ ਘਨੇਰੀਆ ਜਿ ਘਰਿ ਵਥੁ ਹੋਵੈ ਸਾਈ ਖਾਇ ॥	ਗਉ ੪, ਵਾਰ ੭ ਸ, ੪, ੨ : ੨	੩੦੩
ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ ॥	ਗਉ ਕਬ, ਅਸ ੫੫, ੪ : ੧	੩੩੫
ਕੋਈ ਗਾਵੈ ਕੋ ਸੁਣੈ ਕੋ ਉਚਰਿ ਸੁਨਾਵੈ ॥	ਕਾਨ ੪, ਵਾਰ, ੧੫ : ੧	੧੩੧੮
ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥	ਗਉ ੫, ਥਿਤੀ, ੧੭ : ੧	੩੦੦
ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥	ਆਸਾ ੪, ਛੰਤ ੧੮, ੪ : ੧	੪੫੦
ਕੋਈ ਗੁਰਮੁਖਿ ਸਜਣੁ ਜੇ ਮਿਲੈ ਮੈ ਦਸੇ ਪ੍ਰਭੁ ਗੁਣਤਾਸੁ ॥	ਸਿਰੀ ੪, ੬੬, ੧ : ੨	੪੦
ਕੋਈ ਗੁਰਮੁਖਿ ਹੋਵੈ ਸੁ ਕਰੈ ਵੀਚਾਰੁ ਹਰਿ ਧਿਆਵੈ ਮਨਿ ਲਿਵ ਲਾਇ ॥	ਸਿਰੀ ੪, ਪਹ ੩, ੨ : ੫	੭੬

ਕੋਈ ਗੁਰਮੁਖਿ ਬੂਝੈ ਸਬਦਿ ਨਿਰਾਲਾ ॥	ਮਾਰੂ ੧, ਸੋਲਾ ੧੧, ੫ : ੨	-	੧੦੩੧
ਕੋਈ ਚਤੁਰੁ ਕਹਾਵੈ ਪੰਡਿਤ ॥	ਰਾਮ ੫, ਅਸ ੧, ੭ : ੧	-	੯੧੩
ਕੋਈ ਜਨੁ ਹਰਿ ਸਿਉ ਦੇਵੈ ਜੋਰਿ ॥	ਜੈਤ ੫, ੯, ੧*: ੧	-	੭੦੧
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥	ਗਉ ੪, ਵਾਰ ੧੪ ਸ, ੪, ੧ : ੪	-	੩੦੭
ਕੋਈ ਜਾਇ ਮਿਲੈ ਤਿਨ ਨਿੰਦਕਾ ਮੁਹ ਫਿਕੇ ਥੁਕ ਥੁਕ ਮੁਹਿ ਪਾਹੀ ॥	ਗਉ ੪, ਵਾਰ ੧੫ ਸ, ੪, ੨ : ੨	-	੩੦੮
ਕੋਈ ਜਾਣਹੁ ਮਾਸ ਕਾਤੀ ਕੈ ਕਿਛੁ ਹਾਥਿ ਹੈ ਸਭ ਵਸਗਤਿ ਹੈ ਹਰਿ ਕੇਰੀ ॥	ਗਉ ੪, ੫੧, ੩ : ੨	-	੧੬੮
ਕੋਈ ਜਾਣਿ ਨ ਭੂਲੈ ਭਾਈ ॥	ਪ੍ਰਭਾ ੧, ਅਸ ੪, ੧*: ੧	-	੧੩੪੪
ਕੋਈ ਜਾਣੈ ਕੈਸਾ ਨਾਉ ॥	ਮਲਾ ੧, ੬, ੨ : ੪	-	੧੨੫੬
ਕੋਈ ਜਾਨੈ ਕਵਨੁ ਈਹਾਂ ਜਗਿ ਮੀਤੁ ॥	ਜੈਤ ੫, ੧, ੧*: ੧	-	੭੦੦
ਕੋਈ ਜਿ ਮੂਰਖੁ ਲੋਭੀਆ ਮੂਲਿ ਨ ਸੁਣੀ ਕਹਿਆ ॥	ਗਉ ੫, ੧੬੯*, ੨ : ੨	-	੨੧੮
ਕੋਈ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ ॥	ਆਸਾ ੧, ੧, ੧*: ੨	-	੩੪੮
ਕੋਈ ਨਾਮੁ ਜਪੈ ਜਪਮਾਲੀ ਲਾਗੈ ਤਿਸੈ ਧਿਆਨਾ ॥	ਰਾਮ ੧, ੧, ੧ : ੨	-	੮੭੬
ਕੋਈ ਨਾਵੈ ਤੀਰਥਿ ਕੋਈ ਹਜ ਜਾਇ ॥	ਰਾਮ ੫, ੯, ੨ : ੧	-	੮੮੫
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥	ਬਿਲਾ ੪, ਵਾਰ, ੧੩ : ੧	-	੮੫੫
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥	ਗਉ ੪, ਵਾਰ ੧੦ ਸ, ੪, ੨ : ੭	-	੩੦੫
ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਤਿਸ ਨੋ ਫਿਟੁ ਫਿਟੁ ਕਹੈ ਸਭ ਸੰਸਾਰੁ ॥	ਗਉ ੪, ਵਾਰ ੬ ਸ, ੪, ੧ : ੪	-	੩੦੨
ਕੋਈ ਪੜਤਾ ਸਹਸਾਕਿਰਤਾ ਕੋਈ ਪੜੈ ਪੁਰਾਨਾ ॥	ਰਾਮ ੧, ੧, ੧ : ੧	-	੮੭੬
ਕੋਈ ਪੜੈ ਬੇਦ ਕੋਈ ਕਤੇਬ ॥	ਰਾਮ ੫, ੯, ੩ : ੧	-	੮੮੫
ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥	ਧਨਾ ੫, ਅਸ ੧, ੫ : ੨	-	੬੮੭
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥	ਗਉ ੪, ਵਾਰ ੧੪ ਸ, ੪, ੧ : ੮	-	੩੦੭
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ ॥	ਰਾਮ ੫, ੯, ੪ : ੨	-	੮੮੫
ਕੋਈ ਬੂਝਹੁ ਗਿਆਨੀ ਕਰਹੁ ਨਿਬੇਰਾ ॥	ਮਾਰੂ ੧, ਸੋਲਾ ੧੭, ੧੬ : ੨	-	੧੦੩੮
ਕੋਈ ਬੂਝੈ ਬੂਝਣਹਾਰਾ ਅੰਤਰਿ ਬਿਬੇਕੁ ਕਰਿ ॥	ਸੋਰ ੪, ਵਾਰ, ੧੧ : ੩	-	੬੪੬
ਕੋਈ ਬੋਲੈ ਨਿਰਵਾ ਕੋਈ ਬੋਲੈ ਦੂਰਿ ॥	ਟੋਡੀ ਨਾਮ, ੧, ੧ : ੧	-	੭੧੮
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ ॥	ਰਾਮ ੫, ੯, ੧ : ੧	-	੮੮੫
ਕੋਈ ਭਲਾ ਕਹਉ ਭਾਵੈ ਬੁਰਾ ਕਹਉ ਹਮ ਤਨੁ ਦੀਓ ਹੈ ਢਾਰਿ ॥	ਦੇਵ ੪, ੪, ੧ : ੨	-	੫੨੮
ਕੋਈ ਭੀਖਕੁ ਭੀਖਿਆ ਖਾਇ ॥	ਆਸਾ ੧, ੧੮, ੧ : ੧	-	੩੫੪
ਕੋਈ ਮਾਰਗੁ ਪੰਥੁ ਬਤਾਵੈ ਪ੍ਰਭ ਕਾ ਕਹੁ ਤਿਨ ਕਉ ਕਿਆ ਦਿਨਥੇ ॥	ਕਲਿ ੪, ੩, ੩ : ੧	-	੧੩੨੦
ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥	ਆਸਾ ੧, ਅਸ ੧੨, ੪ : ੩	-	੪੧੮
ਕੋਈ ਮੇਲੈ ਮੇਰਾ ਪ੍ਰੀਤਮੁ ਪਿਆਰਾ ਹਮ ਤਿਸ ਕੀ ਗੁਲ ਗੋਲੀਐ ॥	ਦੇਵ ੪, ੩, ੧ : ੨	-	੫੨੭
ਕੋਈ ਰਖਿ ਨ ਸਕਈ ਦੂਜਾ ਕੋ ਨ ਦਿਖਾਇ ॥	ਸਿਰੀ ੫, ੭੩, ੪ : ੧	-	੪੩
ਕੋਈ ਰਾਜਾ ਰਹਿਆ ਸਮਾਇ ॥	ਆਸਾ ੧, ੧੮, ੧ : ੨	-	੩੫੪
ਕੋਈ ਰਾਮ ਨਾਮ ਗੁਨ ਗਾਵਨੋ ॥	ਬਿਲਾ ੪, ੭, ੨ : ੫	-	੮੦੧
ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨਿ ॥	ਬਿਲਾ ੪, ਵਾਰ ੧੧ ਸ, ੧, ੧ : ੧	-	੮੫੪
ਕੋਈ ਵਿਛੁੜਿ ਜਾਇ ਸਤਿਗੁਰੂ ਪਾਸਹੁ ਤਿਸੁ ਕਾਲਾ ਮੁਹੁ ਜਮਿ ਮਾਰਿਆ ॥	ਗਉ ੪, ਵਾਰ ੨੦ ਸ, ੪, ੨ : ੭	-	੩੧੧
ਕੋਈ ਵਿਰਲਾ ਆਪਨ ਕੀਤ ॥	ਨਟ ੫, ੧੦, ੧ : ੧	-	੯੮੦
ਕੋਏ ਨ ਬੇਲੀ ਹੋਇ ਤੇਰਾ ਸਦਾ ਪਛੋਤਾਵਹੇ ॥	ਬਿਹਾ ੫, ੭, ੧ : ੩	-	੫੪੬
ਕੋਹ ਕਰੋੜੀ ਚਲਤ ਨ ਅੰਤੁ ॥	ਆਸਾ ੧, ਵਾਰ ੪ ਸ, ੧, ੧ : ੮	-	੪੬੪
ਕੋ ਹੈ ਲਰਿਕਾ ਬੇਚਈ ਲਰਿਕੀ ਬੇਚੈ ਕੋਇ ॥	ਸਲੋ ਕਬ, ੪੩ : ੧	-	੧੩੬੬
ਕੋ ਕਹੜੋ ਸਭ ਬਾਹਰਿ ਬਾਹਰਿ ਕੋ ਕਹਤੋ ਸਭ ਮਹੀਅਉ ॥	ਜੈਤ ੫, ੨, ੧ : ੧	-	੭੦੦
ਕੋਕਿਲ ਅੰਬ ਪਰੀਤਿ ਚਵੈ ਸੁਹਾਵੀਆ ਮਨ ਹਰਿ ਰੰਗੁ ਕੀਜੀਐ ॥	ਆਸਾ ੫, ਛੰਤ ੪, ੩ : ੨	-	੪੫੫
ਕੋਕਿਲ ਅੰਬਿ ਸੁਹਾਵੀ ਬੋਲੈ ਕਿਉ ਦੁਖੁ ਅੰਕਿ ਸਹੀਜੈ ॥	ਤੁਖਾ ੧, ਬਾਰਾ, ੫ : ੪	-	੧੧੦੮
ਕੋਕਿਲ ਹੋਵਾ ਅੰਬਿ ਬਸਾ ਸਹਜਿ ਸਬਦ ਬੀਚਾਰੁ ॥	ਗਉ ੧, ੧੯, ੨ : ੧	-	੧੫੭
ਕੋ ਕੋ ਨ ਬਿਗੂਤੋ ਮੈ ਕੋ ਆਹਿ ॥	ਬਸੰ ਕਬ, ੫, ੧ : ੪	-	੧੧੯੪

ਕੋ ਖਟੁ ਕਰਮ ਸਹਿਤ ਸਿਉ ਮੰਡਿਤ ॥	ਰਾਮ ੫, ਅਸ ੧, ੭ : ੨	-	੯੧੩
ਕੋ ਗਿਰਹੀ ਕਰਮਾ ਕੀ ਸੰਧਿ ॥	ਬਸੰ ੧, ੩, ੩ : ੩	-	੧੧੬੯
ਕੋ ਜਾਰੇ ਕੋ ਗਡਿ ਲੇ ਮਾਟੀ ॥	ਗਉ ਕਬ, ੩੨, ੨ : ੨	-	੩੨੯
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥	ਬੈਰਾ ੪, ੪, ੧*: ੨	-	੭੨੦
ਕੋਟ ਕੋਟੰਤਰ ਕੇ ਪਾਪ ਜਲਿ ਜਾਹਿ ॥	ਬਸੰ ੩, ੧੨, ੧ : ੩	-	੧੧੭੫
ਕੋਟ ਕੋਟੰਤਰ ਪਾਪਾ ਕੇਰੇ ਏਕ ਘੜੀ ਮਹਿ ਖੋਵੈ ॥	ਆਸਾ ੧, ਛੰਤ ੪, ੧ : ੪	-	੪੩੮
ਕੋਟ ਨ ਓਟ ਨ ਕੋਸ ਨ ਛੋਟਾ ਕਰਤ ਬਿਕਾਰ ਦੋਊ ਕਰ ਝਾਰਹੁ ॥	ਸਮੁ ੫, ੫*: ੫	-	੧੩੮੮
ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ ॥	ਸਲੋ ੯, ੨੪ : ੨	-	੧੪੨੭
ਕੋਟਿ ਉਸਤਤਿ ਜਾ ਕੀ ਕਰਤ ਬ੍ਰਹਮੰਸ ॥	ਭੈਰ ੫, ਅਸ ੨, ੬ : ੨	-	੧੧੫੬
ਕੋਟਿ ਉਪਾਰਜਨਾ ਤੇਰੈ ਅੰਗਿ ॥	ਭੈਰ ੫, ਅਸ ੨, ੨ : ੩	-	੧੧੫੬
ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥	ਭੈਰ ੫, ੧੭, ੧ : ੩	-	੧੧੩੯
ਕੋਟਿ ਉਪਾਵ ਦਰਗਹ ਨਹੀ ਸਿਝੈ ॥	ਗਉ ੫, ਸੁਖ ੩, ੪ : ੪	-	੨੬੬
ਕੋਟਿ ਅਖਾਰੇ ਚਲਿਤ ਬਿਸਮਾਦ ॥	ਭੈਰ ੫, ਅਸ ੨, ੪ : ੨	-	੧੧੫੬
ਕੋਟਿ ਅਘਾ ਸਭਿ ਨਾਸ ਹੋਹਿ ਸਿਮਰਤ ਹਰਿ ਨਾਉ ॥	ਜੈਤ ੫, ਵਾਰ, ੫ : ੧	-	੭੦੭
ਕੋਟਿ ਅਘਾ ਗਏ ਨਾਸ ਹਰਿ ਇਕੁ ਧਿਆਇਆ ॥	ਜੈਤ ੫, ਵਾਰ, ੧੮ : ੨	-	੭੧੦
ਕੋਟਿ ਅਘਾ ਮਿਟਹਿ ਹਰਿ ਨਾਮ ॥	ਭੈਰ ੫, ੩੨, ੧ : ੪	-	੧੧੪੪
ਕੋਟਿ ਅਨੰਦ ਜਹ ਹਰਿ ਗੁਨ ਗਾਹੀ ॥	ਗਉ ੫, ੧੫੮, ੧ : ੨	-	੧੯੭
ਕੋਟਿ ਅਨੰਦ ਰਾਜ ਸੁਖੁ ਭੁਗਵੈ ਹਰਿ ਸਿਮਰਤ ਬਿਨਸੈ ਸਭ ਦੂਖੁ ॥	ਟੋਡੀ ੫, ੨੯, ੧*: ੨	-	੭੧੭
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥	ਟੋਡੀ ੫, ੧੫, ੧*: ੨	-	੭੧੪
ਕੋਟਿ ਅਪ੍ਰਾਧ ਇਕ ਖਿਨ ਮਹਿ ਧੋਵੈ ॥	ਪ੍ਰਭਾ ੫, ੧, ੩ : ੨	-	੧੩੩੭
ਕੋਟਿ ਅਪ੍ਰਾਧ ਸਾਧਸੰਗਿ ਮਿਟੈ ॥	ਗਉ ੫, ਸੁਖ ੨੪, ੭ : ੭	-	੨੯੬
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥	ਬਿਹਾ ੫, ੮, ੧ : ੨	-	੫੪੭
ਕੋਟਿ ਅਪ੍ਰਾਧ ਮਿਟਹਿ ਖਿਨ ਭੀਤਰਿ ਤਾ ਕਾ ਦੁਖੁ ਨ ਰਹਿਓ ॥	ਨਟ ੫, ੫, ੧*: ੨	-	੯੭੯
ਕੋਟਿ ਅਪ੍ਰਾਧੀ ਸੰਤਸੰਗਿ ਉਧਰੈ ਜਮੁ ਤਾ ਕੈ ਨੇੜਿ ਨ ਆਵੈ ॥	ਸੂਹੀ ੫, ੫੧, ੨ : ੧	-	੭੪੮
ਕੋਟਿ ਆਵਧ ਤਿਸੁ ਬੇਧਤ ਨਾਹਿ ॥	ਸੂਹੀ ੫, ੨੫, ੨ : ੨	-	੭੪੨
ਕੋਟਿ ਇੰਦ੍ਰ ਅਨੇਕ ਦੇਵਾ ਜਪਤ ਸੁਆਮੀ ਜੈ ਜੈ ਕਾਰ ॥	ਆਸਾ ੫, ਛੰਤ ੫, ੨ : ੫	-	੪੫੫
ਕੋਟਿ ਇੰਦ੍ਰ ਠਾਢੇ ਹੈ ਦੁਆਰ ॥	ਭੈਰ ੫, ਅਸ ੨, ੩ : ੨	-	੧੧੫੬
ਕੋਟਿ ਸਕਤਿ ਸਿਵ ਆਗਿਆਕਾਰ ॥	ਭੈਰ ੫, ਅਸ ੨, ੪ : ੩	-	੧੧੫੬
ਕੋਟਿ ਸਾਂਤਿ ਅਨੰਦ ਪੂਰਨ ਜਲਤ ਛਾਤੀ ਬੁਝੈ ॥	ਕੇਦਾ ੫, ੧੫, ੧*: ੨	-	੧੧੨੨
ਕੋਟਿ ਸੂਖ ਆਨੰਦ ਰਾਜ ਪਾਏ ਮੁਖ ਤੇ ਨਿਮਖ ਬੁਲਾਈ ॥	ਧਨਾ ੫, ੧੦, ੩ : ੨	-	੬੭੩
ਕੋਟਿ ਸੂਰ ਜਾ ਕੈ ਪਰਗਾਸ ॥	ਭੈਰ ਕਬ, ਅਸ ੨, ੧ : ੧	-	੧੧੬੨
ਕੋਟਿਕ ਪਾਪ ਪੁੰਨ ਬਹੁ ਹਿਰਹਿ ॥	ਭੈਰ ਕਬ, ਅਸ ੨, ੪ : ੩	-	੧੧੬੩
ਕੋਟਿ ਕਮੇਰ ਭਰਹਿ ਭੰਡਾਰ ॥	ਭੈਰ ਕਬ, ਅਸ ੨, ੪ : ੧	-	੧੧੬੩
ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥	ਸੂਹੀ ੫, ਛੰਤ ੬, ੨ : ੧	-	੭੮੧
ਕੋਟਿ ਕਰਮ ਕਰਤੋ ਨਰਕਿ ਜਾਵੈ ॥	ਗਉ ੫, ਅਸ ੧੦, ੫ : ੨	-	੨੪੦
ਕੋਟਿ ਕਰਮ ਕਰਿ ਦੇਹ ਨ ਸੋਧਾ ॥	ਕਾਨ ੫, ੩, ੨ : ੧	-	੧੨੯੮
ਕੋਟਿ ਕਰਮ ਕਰੈ ਹਉ ਧਾਰੇ ॥	ਗਉ ੫, ਸੁਖ ੧੨, ੩ : ੧	-	੨੭੮
ਕੋਟਿ ਕਰਮ ਜਾਪ ਤਪ ਕਰੈ ॥	ਗਉ ੫, ਅਸ ੫, ੬ : ੨	-	੨੩੮
ਕੋਟਿ ਕਰਮ ਬੰਧਨ ਕਾ ਮੂਲੁ ॥	ਭੈਰ ੫, ੪੫, ੨ : ੩	-	੧੧੪੯
ਕੋਟਿ ਕਲੰਕ ਖਿਨ ਮਹਿ ਮਿਟਿ ਜਾਹਿ ॥	ਗਉ ੫, ੯੫, ੩ : ੪	-	੧੮੪
ਕੋਟਿਕ ਲਖਿਮੀ ਕਰੈ ਸੀਗਾਰ ॥	ਭੈਰ ਕਬ, ਅਸ ੨, ੪ : ੨	-	੧੧੬੩
ਕੋਟਿ ਕਲਪ ਕੇ ਦੂਖ ਬਿਨਾਸਨ ਸਾਚੁ ਦ੍ਰਿੜਾਇ ਨਿਬੇਰਾ ॥	ਸਾਰ ੧, ਅਸ ੨, ੧*: ੨	-	੧੨੩੨
ਕੋਟਿ ਕਲਾ ਖੇਲੈ ਗੋਪਾਲ ॥	ਭੈਰ ਕਬ, ਅਸ ੨, ੫ : ੪	-	੧੧੬੩
ਕੋਟਿ ਕਲੇਸ ਮਿਟਹਿ ਹਰਿ ਨਾਇ ॥	ਧਨਾ ੫, ੨੪, ੨ : ੨	-	੬੭੭
ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥	ਗੂਜ ੫, ਵਾਰ ੧੬ ਸ, ੫, ੧ : ੨	-	੫੨੨
ਕੋਟਿ ਕੋਟੰਤਰ ਤੇਰੇ ਪਾਪ ਪਰਹਰੀ ॥	ਭੈਰ ੪, ੨, ੨ : ੨	-	੧੧੩੪
ਕੋਟਿ ਕੋਟੰਤਰ ਕੇ ਪਾਪ ਬਿਨਾਸਨ ਹਰਿ ਸਾਚਾ ਮਨਿ ਭਾਇਆ ॥	ਸਾਰ ੩, ਅਸ ੨, ੧ : ੧	-	੧੨੩੪

ਕੋਟਿ ਕੋਟਿ ਅਘ ਕਾਟਨਹਾਰਾ ॥	ਆਸਾ ੫, ੮੮, ੩ : ੧	-	੩੯੨
ਕੋਟਿ ਕੋਟਿ ਕੇ ਦੋਖ ਸਭ ਜਨ ਕੇ ਹਰਿ ਦੂਰਿ ਕੀਏ ਇਕ ਪਲਫਾ ॥	ਪ੍ਰਭਾ ੪, ੫, ੩ : ੨	-	੧੩੩੬
ਕੋਟਿ ਕੋਟਿ ਕੋਟਿ ਲਖ ਧਾਵੈ ॥	ਵਡ ੫, ੧, ੧ : ੩	-	੫੬੨
ਕੋਟਿ ਕੋਟਿ ਤੇਤੀਸ ਧਿਆਇਓ ਹਰਿ ਜਪਤਿਆ ਅੰਤੁ ਨ ਪਾਇਆ ॥	ਮਾਰੂ ੪, ੨, ੩ : ੧	-	੯੯੫
ਕੋਟਿ ਕੋਟਿ ਤੇਤੀਸ ਧਿਆਵਹਿ ਤਾ ਕਾ ਅੰਤੁ ਨ ਪਾਵਹਿ ਪਾਰੇ ॥	ਰਾਮ ੪, ੬, ੨ : ੧	-	੮੮੨
ਕੋਟਿ ਕੋਟਿ ਦੋਖ ਬਹੁ ਕੀਨੇ ਸਭ ਪਰਹਰਿ ਪਾਸਿ ਧਰੇ ॥	ਨਟ ੪, ੧, ੧*: ੨	-	੯੭੫
ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥	ਸਿਰੀ ੧, ੨, ੧ : ੧	-	੧੪
ਕੋਟਿ ਖਤੇ ਖਿਨ ਬਖਸਨਹਾਰ ॥	ਭੈਰ ੫, ੪੩, ੨ : ੩	-	੧੧੪੮
ਕੋਟ ਗਹੀ ਕੇ ਪਾਪ ਨਿਵਾਰੇ ॥	ਮਾਰੂ ੩, ਸੋਲਾ ੮, ੯ : ੧	-	੧੦੫੧
ਕੋਟਿ ਗਿਆਨੀ ਕਥਹਿ ਗਿਆਨੁ ॥	ਭੈਰ ੫, ਅਸ ੨, ੭ : ੧	-	੧੧੫੬
ਕੋਟਿ ਗੁਣਾ ਤੇਰੇ ਗਣੇ ਨ ਜਾਹਿ ॥	ਭੈਰ ੫, ਅਸ ੨, ੬ : ੪	-	੧੧੫੬
ਕੋਟਿ ਗ੍ਰਹਣ ਪੁੰਨ ਫਲ ਮੂਚੇ ॥	ਗਉ ੫, ੧੫੫, ੧ : ੨	-	੧੯੭
ਕੋਟਿ ਚੰਦ੍ਰਮੇ ਕਰਹਿ ਚਰਾਕ ॥	ਭੈਰ ਕਬ, ਅਸ ੨, ੨ : ੧	-	੧੧੬੨
ਕੋਟਿ ਛਤ੍ਰਪਤਿ ਕਰਤ ਨਮਸਕਾਰ ॥	ਭੈਰ ੫, ਅਸ ੨, ੩ : ੧	-	੧੧੫੬
ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥	ਰਾਮ ਨਾਮ, ੪, ੨ : ੨	-	੯੭੩
ਕੋਟਿ ਜਗ ਜਾ ਕੈ ਦਰਬਾਰ ॥	ਭੈਰ ਕਬ, ਅਸ ੨, ੬ : ੧	-	੧੧੬੩
ਕੋਟਿ ਜਤਨ ਉਪਾਵ ਮਿਥਿਆ ਕਛੁ ਨ ਆਵੈ ਕਾਮਿ ॥	ਗੂਜ ੫, ੨੭, ੩ : ੧	-	੫੦੧
ਕੋਟਿ ਜਤਨ ਸੰਤੋਖੁ ਨ ਪਾਇਆ ॥	ਬਿਲਾ ੫, ੧੦, ੩ : ੧	-	੮੦੪
ਕੋਟਿ ਜਤਨਾ ਕਰਿ ਰਹੇ ਗੁਰ ਬਿਨੁ ਤਰਿਓ ਨ ਕੋਇ ॥	ਸਿਰੀ ੫, ੯੪, ੨ : ੨	-	੫੧
ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ ॥	ਬਿਲਾ ੫, ੮੫, ੧ : ੨	-	੮੨੧
ਕੋਟਿ ਜਨਮ ਕੀ ਮਲੁ ਲਹਿ ਜਾਈ ॥	ਗਉ ੫, ੧੪੬, ੧*: ੨	-	੧੯੫
ਕੋਟਿ ਜਨਮ ਕੇ ਕਿਲਵਿਖ ਖੋਇ ॥	ਗਉ ੫, ੧੬੪, ੨ : ੨	-	੧੯੯
ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ ॥	ਟੋਡੀ ੫, ੨੯, ੧ : ੧	-	੭੧੭
ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ ॥	ਸੋਰ ੫, ੫੩, ੨ : ੨	-	੬੨੨
ਕੋਟਿ ਜਨਮ ਕੇ ਕਾਟੇ ਫਾਹੇ ॥	ਰਾਮ ੫, ੩੪, ੪ : ੧	-	੮੯੩
ਕੋਟਿ ਜਨਮ ਕੇ ਗਏ ਕਲੇਸ ॥	ਪ੍ਰਭਾ ੫, ੫, ੨ : ੩	-	੧੩੩੯
ਕੋਟਿ ਜਨਮ ਕੇ ਦੂਖ ਗਵਾਇਓ ॥	ਬੈਰਾ ੫, ੧, ੧*: ੨	-	੭੨੦
ਕੋਟਿ ਜਨਮ ਕੇ ਪਾਪ ਲਹੇ ॥	ਆਸਾ ੫, ੬੬, ੩ : ੨	-	੩੮੭
ਕੋਟਿ ਜਨਮ ਕੇ ਬਿਨਸੇ ਪਾਪ ॥	ਰਾਮ ੫, ੪੬, ੧ : ੧	-	੮੯੭
ਕੋਟਿ ਜਨਮ ਕੇ ਰਹੇ ਭਵਾਰੇ ॥	ਆਸਾ ੫, ੬੫, ੧ : ੧	-	੩੮੭
ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ ॥	ਗੂਜ ੫, ੩੦, ੧*: ੨	-	੫੦੨
ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ ॥	ਕਾਨ ੫, ੪੫, ੧ : ੧	-	੧੩੦੭
ਕੋਟਿ ਜਨਮ ਦੂਖ ਕਰਿ ਪਾਇਓ ॥	ਕਾਨ ੫, ੧੭, ੪ : ੧	-	੧੩੦੧
ਕੋਟਿ ਜਨਮ ਭਰਮਹਿ ਬਹੁ ਜੂਨਾ ॥	ਗਉ ੫, ੧੪੭, ੧*: ੨	-	੧੯੫
ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ ॥	ਮਲਾ ੫, ਛੰਤ ੧, ੨ : ੫	-	੧੨੭੮
ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ ॥	ਸਾਰ ੫, ੧੦੨, ੧ : ੧	-	੧੨੨੪
ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ ॥	ਸੋਰ ੫, ਅਸ ੨, ੨ : ੧	-	੬੪੦
ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ ॥	ਰਾਮ ੫, ੧੧, ੧ : ੧	-	੮੮੫
ਕੋਟਿ ਜਨਾ ਕਰਿ ਸੇਵ ਲਗਾਇਆ ਜੀਉ ॥	ਗਉ ੫, ੧੬੬*, ੧ : ੨	-	੨੧੬
ਕੋਟਿ ਜਨਾ ਜਾ ਕੇ ਪੂਜਹਿ ਪੈਰਾ ॥	ਮਾਝ ੫, ੧੩, ੩ : ੨	-	੯੮
ਕੋਟਿ ਜਾਪ ਤਾਪ ਸੁਖ ਪਾਏ ਆਇ ਮਿਲੇ ਪੂਰਨ ਬਡਭਾਗੀ ॥	ਕਾਨ ੫, ੧੮, ੧*: ੨	-	੧੩੦੧
ਕੋਟਿ ਜਾਪ ਤਾਪ ਬਿਸ੍ਰਾਮ ॥	ਰਾਮ ੫, ੨੬, ੧ : ੧	-	੮੯੦
ਕੋਟਿ ਜੀਅ ਜਾ ਕੀ ਸਿਹਜਾਇ ॥	ਭੈਰ ੫, ਅਸ ੨, ੨ : ੨	-	੧੧੫੬
ਕੋਟਿ ਜੀਅ ਦੇਵੈ ਆਧਾਰ ॥	ਭੈਰ ੫, ਅਸ ੨, ੪ : ੪	-	੧੧੫੬
ਕੋਟਿ ਜੋਧ ਉਆ ਕੀ ਬਾਤ ਨ ਪੁਛੀਐ ਤਾਂ ਦਰਗਹ ਭੀ ਮਾਨਿਓ ॥	ਸਾਰ ੫, ੬੨, ੧*: ੨	-	੧੨੧੬
ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥	ਗਉ ੫, ੧੫੪*, ੧ : ੧	-	੨੧੩

ਕੋਟਿ ਤਪੀਸਰ ਤਪ ਹੀ ਕਰਤੇ ॥	ਭੈਰ ੫, ਅਸ ੨, ੭ : ੩	-	੧੧੫੬
ਕੋਟਿ ਤੇਤੀਸ ਸੇਵਕਾ ਸਿਧ ਸਾਧਿਕ ਦਰਿ ਖਰਿਆ ॥	ਸਿਰੀ ੫, ੭੨, ੪ : ੧	-	੪੨
ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ ॥	ਗੂਜ ੧, ਅਸ ੨, ੫ : ੧	-	੫੦੪
ਕੋਟਿ ਤੇਤੀਸਾ ਖੋਜਹਿ ਤਾ ਕਉ ਗੁਰ ਮਿਲਿ ਹਿਰਦੈ ਗਾਵਣਿਆ ॥	ਮਾਝ ੫, ਅਸ ੩੫, ੭ : ੩	-	੧੩੦
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥	ਮਾਰੂ ੫, ਵਾਰ, ੧੮ : ੨	-	੧੧੦੦
ਕੋਟਿ ਤੀਰਥ ਇਸਨਾਨੁ ਕਰੀਜਾ ॥	ਪ੍ਰਭਾ ੫, ਅਸ ੩, ੬ : ੨	-	੧੩੪੯
ਕੋਟਿ ਤੀਰਥ ਜਾ ਕੇ ਚਰਨ ਮਝਾਰ ॥	ਭੈਰ ੫, ਅਸ ੨, ੫ : ੧	-	੧੧੫੬
ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥	ਸੂਹੀ ੫, ੫੦, ੨ : ੧	-	੭੪੭
ਕੋਟਿ ਦਾਸ ਜਾ ਕੈ ਦਰਬਾਰੇ ॥	ਸੂਹੀ ੫, ੧੧, ੩ : ੧	-	੭੩੯
ਕੋਟਿ ਦਾਨ ਇਸਨਾਨੰ ਅਨਿਕ ਸੋਧਨ ਪਵਿਤ੍ਰਤਹ ॥	ਜੈਤ ੫, ਵਾਰ ੫ ਸ, ੫, ੧ : ੧	-	੭੦੬
ਕੋਟਿ ਦਿਨਸ ਲਾਖ ਸਦਾ ਥਿਰੁ ਥੀਆ ॥	ਗਉ ੫, ਅਸ ੭, ੧*: ੨	-	੨੩੯
ਕੋਟਿ ਦੇਵੀ ਜਾ ਕਉ ਸੇਵਹਿ ਲਖਿਮੀ ਅਨਿਕ ਭਾਤਿ ॥	ਆਸਾ ੫, ਛੰਤ ੫, ੩ : ੧	-	੪੫੫
ਕੋਟਿ ਧਿਆਨੀ ਧਰਤ ਧਿਆਨੁ ॥	ਭੈਰ ੫, ਅਸ ੨, ੭ : ੨	-	੧੧੫੬
ਕੋਟਿ ਨਾਮ ਜਾ ਕੀ ਕੀਮਤਿ ਨਾਹਿ ॥	ਭੈਰ ੫, ਅਸ ੨, ੩ : ੪	-	੧੧੫੬
ਕੋਟਿ ਪਤਿਤ ਉਧਾਰੇ ਖਿਨ ਮਹਿ ਕਰਤੇ ਬਾਰ ਨ ਲਾਗੈ ਰੇ ॥	ਗਉ ੫, ੧੩੭*, ੨ : ੧	-	੨੦੯
ਕੋਟਿ ਪਤਿਤ ਹੋਹਿ ਪੁਨੀਤ ॥	ਨਟ ੫, ੧੦, ੨ : ੨	-	੯੮੦
ਕੋਟਿ ਪਤਿਤ ਜਾ ਕੈ ਸੰਗਿ ਉਧਾਰ ॥	ਗੋਂਡ ੫, ੬, ੩ : ੧	-	੮੬੩
ਕੋਟਿ ਪਰਲਉ ਓਪਤਿ ਨਿਮਖ ਮਾਹਿ ॥	ਭੈਰ ੫, ਅਸ ੨, ੬ : ੩	-	੧੧੫੬
ਕੋਟਿ ਪਰਾਧ ਅਛਾਦਿਓ ਇਹੁ ਮਨੁ ਕਹਣਾ ਕਛੂ ਨ ਜਾਈ ॥	ਸੋਰ ੫, ੩, ੪ : ੧	-	੬੦੯
ਕੋਟਿ ਪਰਾਧ ਹਮਾਰੇ ਖੰਡਹੁ ਅਨਿਕ ਬਿਧੀ ਸਮਝਾਵਹੁ ॥	ਧਨਾ ੫, ੧੨, ੨ : ੧	-	੬੭੪
ਕੋਟਿ ਪਰਾਧ ਖਿਨ ਮਹਿ ਖਉ ਭਈ ਹੈ ਗੁਰ ਮਿਲਿ ਹਰਿ ਹਰਿ ਕਹਿਆ ॥	ਸਾਰ ੫, ੪੭, ੧ : ੨	-	੧੨੧੩
ਕੋਟਿ ਪਰਾਧ ਮਹਾ ਅਕ੍ਰਿਤਘਨ ਬਹੁਰਿ ਬਹੁਰਿ ਪ੍ਰਭ ਸਹੀਐ ॥	ਦੇਵ ੫, ੧੭, ੨ : ੧	-	੫੩੧
ਕੋਟਿ ਪਰਾਧ ਮਿਟਹਿ ਜਨ ਸੇਵਾ ਹਰਿ ਕੀਰਤਨੁ ਰਸਿ ਗਾਈਐ ॥	ਸੋਰ ੫, ੭, ੨ : ੧	-	੬੧੦
ਕੋਟਿ ਪਰਾਧ ਮਿਟੇ ਹਰਿ ਸੇਵਾ ॥	ਧਨਾ ੫, ੫੫, ੧ : ੨	-	੬੮੩
ਕੋਟਿ ਪਰਾਧ ਮਿਟੇ ਖਿਨ ਭੀਤਿਰ ਜਾਂ ਗੁਰਮੁਖਿ ਨਾਮੁ ਸਮਾਰੇ ॥	ਧਨਾ ੫, ੧, ੧ : ੨	-	੬੭੦
ਕੋਟਿ ਪਰਾਧ ਮਿਟੇ ਤੇਰੀ ਸੇਵਾ ਦਰਸਨਿ ਦੂਖੁ ਉਤਾਰਿਓ ॥	ਦੇਵ ੫, ੬, ੧ : ੧	-	੫੨੯
ਕੋਟਿ ਪਰਾਧੀ ਖਿਨ ਮਹਿ ਤਾਰੈ ॥	ਕਾਨ ੫, ੧, ੧ : ੨	-	੧੨੯੮
ਕੋਟਿ ਪਵਿਤ੍ਰ ਜਪਤ ਨਾਮ ਚਾਰ ॥	ਭੈਰ ੫, ਅਸ ੨, ੫ : ੨	-	੧੧੫੬
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥	ਗਉ ੫, ਅਸ ੬, ੩ : ੩	-	੨੩੮
ਕੋਟਿ ਪੂਜਾ ਜਾ ਕੈ ਹੈ ਧਿਆਨ ॥	ਗਉ ੫, ਅਸ ੬, ੩ : ੨	-	੨੩੮
ਕੋਟਿ ਪੂਜਾਰੀ ਕਰਤੇ ਪੂਜਾ ॥	ਭੈਰ ੫, ਅਸ ੨, ੫ : ੩	-	੧੧੫੬
ਕੋਟਿ ਪੂਰੀਅਤ ਹੈ ਜਾ ਕੈ ਨਾਦ ॥	ਭੈਰ ੫, ਅਸ ੨, ੪ : ੧	-	੧੧੫੬
ਕੋਟਿ ਪ੍ਰਗਾਸ ਨ ਦਿਸੈ ਅੰਧੇਰਾ ॥	ਰਾਮ ੫, ੩੦, ੨ : ੨	-	੮੯੨
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥	ਗਉ ੫, ਅਸ ੬, ੩ : ੪	-	੨੩੮
ਕੋਟਿ ਬਾਰ ਜਾਈ ਬਲਿਹਾਰ ॥	ਭੈਰ ੫, ੫੫, ੧ : ੪	-	੧੧੫੨
ਕੋਟਿ ਬਿਸਥਾਰਨੁ ਅਵਰੁ ਨ ਦੂਜਾ ॥	ਭੈਰ ੫, ਅਸ ੨, ੫ : ੪	-	੧੧੫੬
ਕੋਟਿ ਬਿਸਨ ਅਵਤਾਰ ਸੰਕਰ ਜਟਾਧਾਰ ॥	ਆਸਾ ੫, ਛੰਤ ੫, ੨ : ੧	-	੪੫੫
ਕੋਟਿ ਬਿਸਨ ਕੀਨੇ ਅਵਤਾਰ ॥	ਭੈਰ ੫, ਅਸ ੨, ੧ : ੧	-	੧੧੫੬
ਕੋਟਿ ਬਿਘਨ ਸਗਲੇ ਉਠਿ ਨਾਠੇ ਦੂਖੁ ਨ ਨੇੜੈ ਆਇਆ ॥	ਸੂਹੀ ੫, ਛੰਤ ੧੦, ੨ : ੪	-	੭੮੪
ਕੋਟਿ ਬਿਘਨ ਹਿਰੇ ਖਿਨ ਮਾਹਿ ॥	ਗਉ ੫, ੧੪੯, ੧ : ੧	-	੧੯੫
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥	ਗੂਜ ੫, ਵਾਰ ੧੫ ਸ, ੫, ੧ : ੧	-	੫੨੨
ਕੋਟਿ ਬਿਘਨ ਤਿਸੁ ਲਾਗਤੇ ਜਿਸ ਨੋ ਵਿਸਰੈ ਨਾਉ ॥	ਗੂਜ ੫, ਵਾਰ ੨੧ ਸ, ੫, ੨ : ੧	-	੫੨੪
ਕੋਟਿ ਬਿਘਨ ਨਹੀ ਆਵਹਿ ਨੇਰਿ ॥	ਰਾਮ ੫, ੧੮, ੧ : ੧	-	੮੮੮
ਕੋਟਿ ਬਿਘਨ ਬਿਨਸਹਿ ਹਰਿ ਸੇਵਾ ਨਿਹਚਲੁ ਗੋਵਿਦ ਧਾਮ ॥	ਜੈਤ ੫, ੧੩, ੧ : ੧	-	੭੦੨
ਕੋਟਿ ਬਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ ॥	ਸੋਰ ੫, ੧੧, ੧ : ੨	-	੬੧੧
ਕੋਟਿ ਬੈਕੁੰਠ ਜਾ ਕੀ ਦ੍ਰਿਸਟੀ ਮਾਹਿ ॥	ਭੈਰ ੫, ਅਸ ੨, ੩ : ੩	-	੧੧੫੬
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥	ਸੋਰ ੫, ੧੩, ੧ : ੧	-	੬੧੨

ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ ॥	ਭੈਰ ੫, ਅਸ ੨, ੧ : ੨	੧੧੫੬
ਕੋਟਿ ਬ੍ਰਹਮੇ ਜਗੁ ਸਾਜਣ ਲਾਏ ॥	ਭੈਰ ੫, ਅਸ ੨, ੧ : ੪	੧੧੫੬
ਕੋਟਿ ਭਗਤ ਉਧਾਰੁ ਕਰੀ ॥	ਮਾਲੀ ੫, ੨, ੪ : ੨	੯੮੬
ਕੋਟਿ ਭਗਤ ਬਸਤ ਹਰਿ ਸੰਗਿ ॥	ਭੈਰ ੫, ਅਸ ੨, ੨ : ੪	੧੧੫੬
ਕੋਟਿ ਭਵ ਖੰਡੇ ਨਿਮਖ ਖਿਆਲ ॥	ਰਾਮ ੫, ੩੮, ੧ : ੨	੮੯੪
ਕੋਟਿ ਮਹਾਦੇਵ ਅਰੁ ਕਬਿਲਾਸ ॥	ਭੈਰ ਕਬ, ਅਸ ੨, ੧ : ੨	੧੧੬੨
ਕੋਟਿ ਮਹਿਮਾ ਜਾ ਕੀ ਨਿਰਮਲ ਹੰਸ ॥	ਭੈਰ ੫, ਅਸ ੨, ੬ : ੧	੧੧੫੬
ਕੋਟਿ ਮਹੇਸ ਉਪਾਇ ਸਮਾਏ ॥	ਭੈਰ ੫, ਅਸ ੨, ੧ : ੩	੧੧੫੬
ਕੋਟਿ ਮਜਨ ਕੀਨੋ ਇਸਨਾਨ ॥	ਗਉ ੫, ੧੧੧*, ੧ : ੧	੨੦੨
ਕੋਟਿ ਮਜਨ ਜਾ ਕੈ ਸੁਣਿ ਨਾਮ ॥	ਗਉ ੫, ਅਸ ੬, ੩ : ੧	੨੩੮
ਕੋਟਿ ਮਧਿ ਏਹੁ ਕੀਰਤਨੁ ਗਾਵੈ ॥	ਰਾਮ ੫, ੮, ੪ : ੨	੮੮੫
ਕੋਟਿ ਮਧੇ ਕਿਸਹਿ ਬੁਝਾਈ ॥	ਮਲਾ ੩, ੧੨, ੪ : ੧	੧੨੬੨
ਕੋਟਿ ਮਧੇ ਕਿਸਹਿ ਬੁਝਾਏ ॥	ਮਾਰੂ ੩, ਸੋਲਾ ੧੨, ੫ : ੧	੧੦੫੫
ਕੋਟਿ ਮਧੇ ਕਿਸਹਿ ਬੁਝਾਏ ਤਿਨਿ ਰਾਮ ਨਾਮਿ ਲਿਵ ਲਾਈ ॥	ਮਲਾ ੩, ੭, ੩ : ੨	੧੨੬੦
ਕੋਟਿ ਮਧੇ ਕਿਨੈ ਗੁਰਮੁਖਿ ਲਹਿਓ ॥	ਗਉ ੫, ਅਸ ੧੩, ੩ : ੨	੨੪੧
ਕੋਟਿ ਮਧੇ ਕਿਨੈ ਪਛਾਣਿਆ ਹਰਿ ਨਾਮਾ ਸਚੁ ਸੋਈ ॥	ਸੂਹੀ ੩, ਛੰਤ ੨, ੩ : ੫	੭੬੯
ਕੋਟਿ ਮਧੇ ਕਿਨੈ ਬਿਰਲੈ ਚੀਨਾ ॥	ਗਉ ੫, ਸੁਖ ੧੨, ੮ : ੪	੨੭੯
ਕੋਟਿ ਮਧੇ ਕੋਊ ਬਿਰਲਾ ਸੇਵਕੁ ਪੂਰਨ ਭਗਤੁ ਚਿਰਾਨੋ ॥	ਮਲਾ ੫, ੧੫, ੧*: ੨	੧੨੬੯
ਕੋਟਿ ਮਧੇ ਕੋਈ ਸੰਤੁ ਦਿਖਾਇਆ ॥	ਪ੍ਰਭਾ ੫, ਅਸ ੨, ੮ : ੩	੧੩੪੮
ਕੋਟਿ ਮਧੇ ਕੋਈ ਵਿਰਲਾ ਲੇਇ ॥	ਪ੍ਰਭਾ ੩, ੭, ੧ : ੨	੧੩੩੫
ਕੋਟਿ ਮਧੇ ਕੋ ਜਨੁ ਆਪਾਰੁ ॥	ਰਾਮ ੧, ਅਸ ੪, ੭ : ੪	੯੦੫
ਕੋਟਿ ਮਧੇ ਕੋ ਵਿਰਲਾ ਸੇਵਕੁ ਹੋਰਿ ਸਗਲੇ ਬਿਉਹਾਰੀ ॥	ਗੂਜ ੫, ੨, ੧*: ੨	੪੯੫
ਕੋਟਿ ਮਧੇ ਕੋ ਵਿਰਲਾ ਦਾਸੁ ॥	ਪ੍ਰਭਾ ੫, ੧੦, ੪ : ੨	੧੩੪੦
ਕੋਟਿ ਮਧੇ ਜਨੁ ਪਾਈਐ ਭਾਈ ਵਿਰਲਾ ਕੋਈ ਕੋਇ ॥	ਸੋਰ ੫, ੨, ੪ : ੩	੬੦੯
ਕੋਟਿ ਮਨੋਰਥ ਆਵਹਿ ਹਾਥ ॥	ਭੈਰ ੫, ੮, ੧ : ੧	੧੧੩੭
ਕੋਟਿ ਮਾਇਆ ਜਾ ਕੈ ਸੇਵਕਾਇ ॥	ਭੈਰ ੫, ਅਸ ੨, ੨ : ੧	੧੧੫੬
ਕੋਟਿ ਮੁਨੀਸਰ ਮੋਨਿ ਮਹਿ ਰਹਤੇ ॥	ਭੈਰ ੫, ਅਸ ੨, ੭ : ੪	੧੧੫੭
ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥	ਟੋਡੀ ੫, ੨੨, ੧ : ੨	੭੧੬
ਕੋਟਿ ਲਾਖ ਸਰਬ ਕੋ ਰਾਜਾ ਜਿਸੁ ਹਿਰਦੈ ਨਾਮੁ ਤੁਮਾਰਾ ॥	ਮਾਰੂ ੫, ੧੬, ੧ : ੧	੧੦੦੩
ਕੋਟਿ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖਿ ਦ੍ਰਿਸਟਾਨਾਂ ॥	ਸਾਰ ੫, ੪੬, ੨ : ੧	੧੨੧੩
ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ ॥	ਆਸਾ ੧, ਅਸ ੧੨, ੪ : ੧	੪੧੭
ਕੋਠਰੇ ਮਹਿ ਕੋਠਰੀ ਪਰਮ ਕੋਠੀ ਬੀਚਾਰਿ ॥	ਰਾਮ ਕਬ, ੪, ੪ : ੧	੯੭੦
ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥	ਸੂਹੀ ੧, ੩, ੨ : ੧	੭੨੯
ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ ॥	ਸੂਹੀ ੩, ਵਾਰ, ੮ : ੩	੭੮੮
ਕੋਠੇ ਮੰਡਪ ਮਾੜੀਆ ਲਾਇ ਬੈਠੇ ਕਰਿ ਪਾਸਾਰਿਆ ॥	ਆਸਾ ੧, ਵਾਰ, ੧੭ : ੨	੪੭੨
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥	ਸਲੋ ਕਬ, ੧੭ : ੨	੧੩੬੫
ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥	ਗਉ ਰਵਿ, ੧, ੧*: ੧	੩੪੫
ਕੋਮਲ ਬੰਧਨ ਬਾਧੀਆ ਨਾਨਕ ਕਰਮਹਿ ਲੇਖ ॥	ਰਾਮ ੫, ਰੁਤੀ ੩, ੧ ਸ: ੨	੯੨੮
ਕੋਮਲ ਬਾਣੀ ਸਭ ਕਉ ਸੰਤੋਖੈ ॥	ਗਉ ੫, ਥਿਤੀ, ੧੨ : ੫	੨੯੯
ਕੋ ਮੂਆ ਕਾ ਕੈ ਘਰਿ ਗਾਵਨੁ ॥	ਆਸਾ ੫, ੭੫, ੧*: ੧	੩੮੯
ਕੋ ਰਹੈ ਨ ਭਰੀਐ ਪਾਈਐ ॥	ਆਸਾ ੧, ਵਾਰ, ੫ : ੫	੪੬੫
ਕੋਰੀ ਕੋ ਕਾਹੂ ਮਰਮੁ ਨ ਜਾਨਾਂ ॥	ਆਸਾ ਕਬ, ੩੬, ੧*: ੧	੪੮੪
ਕੋਰੈ ਰੰਗੁ ਕਦੇ ਨ ਚੜੈ ਜੇ ਲੋਚੈ ਸਭੁ ਕੋਈ ॥	ਸੂਹੀ ੪, ੪, ੧*: ੨	੭੩੨
ਕੋ ਰੋਵੈ ਕੋ ਹਸਿ ਹਸਿ ਪਾਵਨੁ ॥	ਆਸਾ ੫, ੭੫, ੧*: ੨	੩੮੯
ਕੋਲੂ ਚਰਖਾ ਚਕੀ ਚਕੁ ॥	ਆਸਾ ੧, ਵਾਰ ੫ ਸ, ੧, ੨ : ੧੫	੪੬੫
ਕ੍ਰਿਆ ਕੁੰਟਿ ਨਿਰਾਹਾਰ ॥	ਸਾਰ ੫, ੧੩੧, ੨ : ੨	੧੨੨੯
ਕ੍ਰਿਆ ਵਿਸੇਖ ਪੂਜਾ ਕਰੇਇ ॥	ਬਸੰ ੩, ੪, ੩ : ੨	੧੧੬੯

ਕ੍ਰਿਸਨੁ ਬਲਭਦ੍ਰੁ ਗੁਰ ਪਗ ਲਗਿ ਧਿਆਵੈ ॥	ਗਉ ੪, ੪੩, ੪ : ੨	-	੧੬੫
ਕ੍ਰਿਸ੍ਨਾ ਤੇ ਜਾਨਊ ਹਰਿ ਹਰਿ ਨਾਚੰਤੀ ਨਾਚਨਾ ॥	ਧਨਾ ਨਾਮ, ੪, ੧ : ੩	-	੬੯੩
ਕ੍ਰਿਪਾ ਸਿੰਧੁ ਸੇਵਿ ਸਚੁ ਪਾਈਐ ਦੋਵੈ ਸੁਹੇਲੇ ਲੋਕ ॥	ਧਨਾ ੫, ੫੦, ੧ : ੨	-	੬੮੨
ਕ੍ਰਿਪਾ ਸਿੰਧੁ ਕਰੁਣਾ ਪ੍ਰਭ ਧਾਰਹੁ ਹਰਿ ਪ੍ਰੇਮ ਭਗਤਿ ਕੋ ਨੇਂਹ ॥	ਜੈਤ ੫, ੧੦, ੧*: ੨	-	੭੦੨
ਕ੍ਰਿਪਾ ਕਟਾਖ੍ਯ ਅਵਲੋਕਨੁ ਕੀਨੋ ਦਾਸ ਕਾ ਦੂਖੁ ਬਿਦਾਰਿਓ ॥	ਧਨਾ ੫, ੪੫, ੧ : ੨	-	੬੮੧
ਕ੍ਰਿਪਾ ਕਰਹਿ ਤਾ ਸਤਿਗੁਰੁ ਮੇਲਹਿ ਹਰਿ ਹਰਿ ਨਾਮੁ ਧਿਆਈ ॥	ਸੂਹੀ ੪, ਅਸ ੧, ੧*: ੨	-	੭੫੭
ਕ੍ਰਿਪਾ ਕਰਹਿ ਤਾ ਹਰਿ ਗੁਣ ਗਾਵਹ ਹਰਿ ਰਸੁ ਅੰਤਰਿ ਪਾਈ ॥	ਸੋਰ ੪, ੮, ੪ : ੧	-	੬੦੭
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥	ਨਟ ੫, ੧, ੧ : ੨	-	੯੭੮
ਕ੍ਰਿਪਾ ਕਰਹੁ ਗੁਰੁ ਮੇਲਹੁ ਹਰਿ ਜੀਉ ਪਾਵਉ ਮੋਖ ਦੁਆਰੁ ॥	ਮਲਾ ੩, ਅਸ ੧, ੭ : ੨	-	੧੨੭੬
ਕ੍ਰਿਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ ॥	ਸੂਹੀ ੫, ੫੩, ੨ : ੨	-	੭੪੮
ਕ੍ਰਿਪਾ ਕਰਹੁ ਮਧਸੂਦਨ ਮਾਧਉ ਮੈ ਖਿਨੁ ਖਿਨੁ ਸਾਧੂ ਚਰਣ ਪਖਈਆ ॥	ਬਿਲਾ ੪, ਅਸ ੪, ੧*: ੨	-	੮੩੫
ਕ੍ਰਿਪਾ ਕਰੰਤ ਗੋਬਿੰਦ ਗੋਪਾਲਹ ਸਗਲੵੰ ਰੋਗ ਖੰਡਣਹ ॥	ਸਸ ੫, ੫੯ : ੧	-	੧੩੫੯
ਕ੍ਰਿਪਾ ਕਰੀ ਜਨ ਅਪੁਨੇ ਊਪਰ ਨਾਮਦੇਉ ਹਰਿ ਗੁਨ ਗਾਏ ॥	ਧਨਾ ਨਾਮ, ੧, ੪ : ੨	-	੬੯੩
ਕ੍ਰਿਪਾ ਕਰੇ ਸਤਿਗੁਰੂ ਮਿਲਾਏ ॥	ਬਸੰ ੩, ੧੧, ੧ : ੧	-	੧੧੭੫
ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥	ਰਾਮ ੫, ਵਾਰ ੫ ਸ, ੫, ੨ : ੯	-	੯੫੯
ਕ੍ਰਿਪਾ ਕਰੇ ਜਿਸੁ ਪ੍ਰਾਨਪਤਿ ਦਾਤਾ ਸੋਈ ਸੰਤੁ ਗੁਣ ਗਾਵੈ ॥	ਸੋਰ ੫, ੭੯, ੨ : ੧	-	੬੨੮
ਕ੍ਰਿਪਾ ਕਰੇ ਜੇ ਆਪਣੀ ਤਾ ਹਰਿ ਰਖਾ ਉਰ ਧਾਰਿ ੧ ॥	ਵਡ ੪, ਵਾਰ ੯ ਸ, ੩, ੧ : ੭	-	੫੮੯
ਕ੍ਰਿਪਾ ਕਰੇ ਤਾ ਮੇਲਿ ਮਿਲਾਏ ॥	ਮਾਰੂ ੩, ਸੋਲਾ ੧੧, ੩ : ੧	-	੧੦੫੪
ਕ੍ਰਿਪਾ ਕਰੇ ਪ੍ਰਭ ਕਰਮ ਬਿਧਾਤਾ ॥	ਗਉ ੩, ੨੬, ੨ : ੪	-	੧੫੯
ਕ੍ਰਿਪਾ ਕ੍ਰਿਪਾ ਕਰਿ ਸਾਧੁ ਮਿਲਾਵਹੁ ਜਗੁ ਥੰਮਨ ਕਉ ਥੰਮੁ ਦੀਜੈ ॥	ਕਲਿ ੪, ਅਸ ੩, ੧ : ੨	-	੧੩੨੪
ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥	ਨਟ ੪, ਅਸ ੨, ੧*: ੨	-	੯੮੧
ਕ੍ਰਿਪਾ ਕ੍ਰਿਪਾ ਕਰਿ ਜਗਤ ਪਿਤ ਸੁਆਮੀ ਹਮ ਦਾਸਨਿ ਦਾਸ ਕੀਜੈ ਪਨਿਹਾਰੀ ॥	ਭੈਰ ੪, ੬, ੧*: ੨	-	੧੧੩੫
ਕ੍ਰਿਪਾ ਕ੍ਰਿਪਾ ਕਰਿ ਠਾਕੁਰ ਮੇਰੇ ਹਰਿ ਹਰਿ ਹਰਿ ਉਰ ਧਾਰਿ ॥	ਮਲਾ ੩, ੯, ੪ : ੧	-	੧੨੬੧
ਕ੍ਰਿਪਾ ਕ੍ਰਿਪਾ ਕਰਿ ਦੀਨ ਹਮ ਸਾਰਿੰਗ ਇਕ ਬੂੰਦ ਨਾਮੁ ਮੁਖਿ ਦੀਜੈ ॥	ਕਲਿ ੪, ਅਸ ੧, ੪ : ੨	-	੧੩੨੩
ਕ੍ਰਿਪਾ ਕ੍ਰਿਪਾ ਕਰਿ ਦੀਨ ਪ੍ਰਭ ਸਰਨੀ ਮੋ ਕਉ ਹਰਿ ਜਨ ਮੇਲਿ ਪਿਆਰੇ ॥	ਨਟ ੪, ਅਸ ੧, ੮ : ੧	-	੯੮੦
ਕ੍ਰਿਪਾ ਕ੍ਰਿਪਾ ਕਰਿ ਭਗਤਿ ਦ੍ਰਿੜਾਏ ਜਨ ਪੀਛੈ ਜਗੁ ਨਿਸਤਾਰੇ ॥	ਨਟ ੪, ਅਸ ੪, ੭ : ੨	-	੯੮੨
ਕ੍ਰਿਪਾ ਕ੍ਰਿਪਾ ਕਿਰਪਾ ਕਰਿ ਪਿਆਰੇ ਗੁਰ ਸਬਦੀ ਹਰਿ ਰਸੁ ਪੀਜੈ ॥	ਕਲਿ ੪, ਅਸ ੧, ੨ : ੨	-	੧੩੨੩
ਕ੍ਰਿਪਾ ਕ੍ਰਿਪਾ ਕ੍ਰਿਪਾ ਕਰਿ ਹਰਿ ਜੀਉ ਕਰਿ ਕਿਰਪਾ ਨਾਮਿ ਲਗਾਵੈਗੋ ॥	ਕਾਨ ੪, ਅਸ ੨, ੧ : ੧	-	੧੩੦੯
ਕ੍ਰਿਪਾ ਕ੍ਰਿਪਾ ਧਾਰਿ ਜਗਜੀਵਨ ਰਖਿ ਲੇਵਹੁ ਸਰਨਿ ਪਰੇ ॥	ਨਟ ੪, ੧, ੪ : ੧	-	੯੭੫
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥	ਧਨਾ ੧, ਸੋਹ ੩, ੪ : ੨	-	੧੩
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਮਿ ਵਾਸਾ ॥	ਧਨਾ ੧, ੯, ੪ : ੨	-	੬੬੩
ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥	ਸਾਰ ੫, ੬੬, ੧ : ੧	-	੧੨੧੭
ਕ੍ਰਿਪਾ ਨਿਧਾਨ ਕੀ ਸਰਨੀ ਪਏ ॥	ਗਉ ੫, ੧੧੦*, ੩ : ੪	-	੨੦੨
ਕ੍ਰਿਪਾ ਨਿਧਾਨ ਗੁਣ ਨਾਇਕ ਠਾਕੁਰ ਸੁਖ ਸਮੂਹ ਸਭ ਨਾਥੇ ॥	ਸਾਰ ੫, ੪੩, ੧ : ੧	-	੧੨੧੨
ਕ੍ਰਿਪਾ ਨਿਧਾਨ ਦਇਆਲ ਬਖਸੰਦ ॥	ਗਉ ੫, ਸੁਖ ੧੬, ੧ : ੮	-	੨੮੩
ਕ੍ਰਿਪਾ ਨਿਧਾਨ ਦਇਆਲ ਮੋਹਿ ਦੀਜੈ ਕਰਿ ਸੰਤਨ ਕਾ ਚੇਰਾ ॥	ਦੇਵ ੫, ੨੬, ੧*: ੨	-	੫੩੩
ਕ੍ਰਿਪਾ ਨਿਧਾਨ ਦੀਨ ਦਇਆਲਾ ॥	ਮਾਰੂ ੫, ਸੋਲਾ ੯, ੬ : ੨	-	੧੦੮੦
ਕ੍ਰਿਪਾ ਨਿਧਾਨ ਨਾਨਕ ਕਉ ਕਰਹੁ ਦਾਤਿ ॥	ਸੂਹੀ ੫, ੧੪, ੪ : ੧	-	੭੪੦
ਕ੍ਰਿਪਾ ਨਿਧਾਨ ਨਾਨਕ ਦਇਆਲ ॥	ਸਾਰ ੫, ਅਸ ੨, ੧੨ : ੫	-	੧੨੩੬
ਕ੍ਰਿਪਾ ਨਿਧਾਨ ਨਿਰੰਜਨ ਦੇਉ ॥	ਗੋਂਡ ੫, ੬, ੩ : ੪	-	੮੬੩
ਕ੍ਰਿਪਾ ਨਿਧਾਨ ਪ੍ਰੀਤਮ ਪ੍ਰਭ ਮੇਰੇ ॥	ਰਾਮ ੫, ੫੦, ੧*: ੧	-	੮੯੮
ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥	ਕਾਨ ੫, ੨੬, ੨ : ੨	-	੧੩੦੩
ਕ੍ਰਿਪਾ ਨਿਧਿ ਗੋਬਿੰਦ ਪੂਰਨ ਜੀਅ ਦਾਨੁ ਸਭ ਦੇਹੁ ॥	ਸਾਰ ੫, ੧੧੪, ੧ : ੨	-	੧੨੨੬
ਕ੍ਰਿਪਾ ਨਿਧਿ ਛੋਡਿ ਆਨ ਕਉ ਪੂਜਹਿ ਆਤਮ ਘਾਤੀ ਹਰਤੇ ॥	ਮਲਾ ੫, ੪, ੧ : ੨	-	੧੨੬੭
ਕ੍ਰਿਪਾ ਨਿਧਿ ਬਸਹੁ ਰਿਦੈ ਹਰਿ ਨੀਤ ॥	ਟੋਡੀ ੫, ੫, ੧*: ੧	-	੭੧੨
ਕ੍ਰਿਪਾਲ ਦਇਆ ਮਇਆ ਧਾਰਿ ॥	ਕਾਨ ੫, ੩੮, ੨ : ੨	-	੧੩੦੫

ਕ੍ਰਿਪਾਲ ਦਇਆਲ ਗੁਪਾਲ ਨਾਨਕ ਹਰਿ ਰਸਨਾ ਗੁਨ ਗਾਇ ॥	ਕਾਨ ੫, ੪੧, ੨ : ੪	-	੧੩੦੬
ਕ੍ਰਿਪਾਲ ਦਇਆਲ ਗੋਪਾਲ ਗੋਬਿਦ ਜੋ ਜਪੈ ਤਿਸੁ ਸੀਧਿ ॥	ਮਾਰੂ ੫, ੨੬, ੨ : ੧	-	੧੦੦੬
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ ਕਰਿ ਦਇਆ ਸੇਵਾ ਲਾਈਐ ॥	ਆਸਾ ੫, ਛੰਤ ੬, ੧ : ੫	-	੪੫੬
ਕ੍ਰੂਰ ਦਿਸਟਿ ਰਤਾ ਨਿਸਿ ਬਾਦੰ ॥	ਪ੍ਰਭਾ ਬੇਣੀ, ੧, ੧*: ੨	-	੧੩੫੧
ਕ੍ਰੋਧ ਕਟੋਰੀ ਮੋਹਿ ਭਰੀ ਪੀਲਾਵਾ ਅਹੰਕਾਰੁ ॥	ਬਿਹਾ ੪, ਵਾਰ ੧੨ ਸ, ਮਰ, ੧: ੨	-	੫੫੩
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਉ ॥	ਸਵ ੪, ਸਲ੍, ੧ : ੨	-	੧੪੦੬
ਕ੍ਰੋਧੁ ਨਿਵਾਰਿ ਜਲੇ ਹਉ ਮਮਤਾ ਪ੍ਰੇਮੁ ਸਦਾ ਨਉ ਰੰਗੀ ॥	ਸਾਰ ੧, ਅਸ ੨, ੧ : ੧	-	੧੨੩੨
ਕ੍ਰੋਧੁ ਪ੍ਰਧਾਨੁ ਮਹਾ ਬਡ ਦੁੰਦਰ ਮਹ ਮਨੁ ਮਾਵਾਸੀ ਰਾਜਾ ॥	ਭੈਰ ਕਬ, ੧੭, ੨ : ੨	-	੧੧੬੧
ਕ੍ਰੋਧੁ ਬਿਨਾਸੈ ਸਗਲ ਵਿਕਾਰੀ ॥	ਗਉ ੧, ਅਸ ੧੧, ੪ : ੨	-	੨੨੫
ਖਉਖਟ ਅਉ ਭਉਰਾਨਦ ਗਾਏ ॥	ਰਾਗ, ੧ : ੨੧	-	੧੪੩੦
ਖਉਫੁ ਨ ਖਤਾ ਨ ਤਰਸੁ ਜਵਾਲੁ ॥	ਗਉ ਰਵਿ, ੨, ੧ : ੪	-	੩੪੫
ਖਸਟਮ ਮੇਘ ਰਾਗ ਵੈ ਗਾਵਹਿ ॥	ਰਾਗ, ੧ : ੪੯	-	੧੪੩੦
ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥	ਗਉ ੫, ਥਿਤੀ, ੬ : ੧	-	੨੯੭
ਖਸਟ ਰਾਗ ਉਨਿ ਗਾਏ ਸੰਗਿ ਰਾਗਨੀ ਤੀਸ ॥	ਰਾਗ, ੧ : ੫੯	-	੧੪੩੦
ਖਸਟੀ ਖਟੁ ਦਰਸਨ ਪ੍ਰਭ ਸਾਜੇ ॥	ਬਿਲਾ ੧, ਥਿਤੀ, ੮ : ੧	-	੮੩੯
ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥	ਸਿਰੀ ੧, ਪਹ ੧, ੧ : ੩	-	੭੪
ਖਸਮਹਿ ਜਾਣਿ ਖਿਮਾ ਕਰਿ ਰਹੈ ॥	ਗਉ ਕਬ, ਬਾਅ, ੮ : ੩	-	੩੪੦
ਖਸਮਹੁ ਘੁਥੀਆ ਫਿਰਹਿ ਨਿਮਾਣੀਆ ॥	ਸਿਰੀ ੧, ਅਸ ੨੮, ੭ : ੨	-	੭੨
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥	ਮਾਝ ੧, ਵਾਰ, ੨੩ : ੩	-	੧੪੮
ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥	ਸਿਰੀ ੧, ੨੭, ੩ : ੨	-	੨੪
ਖਸਮ ਪਛਾਣੈ ਸੋ ਦਿਨੁ ਪਰਵਾਣੁ ॥	ਆਸਾ ੧, ੪, ੨ : ੪	-	੩੫੦
ਖਸਮਿ ਦੁਹਾਗਨਿ ਤਜਿ ਅਉਹੇਰੀ ॥	ਗੋਂਡ ਕਬ, ੯, ੪ : ੨	-	੮੭੨
ਖਸਮਿ ਮਿਟੀ ਫਿਰਿ ਭਾਨੀ ॥	ਮਲਾ ੧, ਵਾਰ ੧੯ ਸ, ੧, ੨ : ੪	-	੧੨੮੬
ਖਸਮਿ ਮਿਲਿਐ ਸੁਖੁ ਪਾਇਆ ਕੀਮਤਿ ਕਹਣੁ ਨ ਜਾਈ ॥	ਮਾਰੂ ੧, ਅਸ ੫, ੧ : ੩	-	੧੦੧੧
ਖਸਮੁ ਛੋਡਿ ਦੂਜੈ ਲਗੇ ਡੁਬੇ ਸੇ ਵਣਜਾਰਿਆ ॥	ਆਸਾ ੧, ਵਾਰ, ੧੩ : ੩	-	੪੭੦
ਖਸਮੁ ਤੂਹੈ ਸਭਨਾ ਕੇ ਰਾਇਆ ॥	ਭੈਰ ੫, ੨੩, ੨ : ੪	-	੧੧੪੧
ਖਸਮੁ ਧਿਆਈ ਇਕ ਮਨਿ ਇਕ ਭਾਇ ॥	ਬਸੰ ੫, ੧੨, ੧*: ੧	-	੧੧੮੩
ਖਸਮੁ ਪਛਾਣਹਿ ਆਪਣਾ ਤਨੁ ਮਨੁ ਆਗੈ ਦੇਇ ॥	ਸਿਰੀ ੩, ੬੧, ੪ : ੨	-	੩੮
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥	ਰਾਮ ੧, ਓਅੰ, ੪੯ : ੩	-	੯੩੭
ਖਸਮੁ ਪਛਾਨਿ ਤਰਸ ਕਰਿ ਜੀਅ ਮਹਿ ਮਾਰਿ ਮਣੀ ਕਰਿ ਫੀਕੀ ॥	ਆਸਾ ਕਬ, ੧੭, ੪ : ੧	-	੪੮੦
ਖਸਮੁ ਬਿਸਾਰਿ ਆਨ ਕੰਮਿ ਲਾਗਹਿ ॥	ਗਉ ੫, ੧੪੫, ੧*: ੧	-	੧੯੫
ਖਸਮੁ ਬਿਸਾਰਿ ਮਾਟੀ ਸੰਗਿ ਰੂਲੇ ॥	ਸੂਹੀ ਕਬ, ੩, ੪ : ੪	-	੭੯੨
ਖਸਮੁ ਮਰੈ ਤਉ ਨਾਰਿ ਨ ਰੋਵੈ ॥	ਗੋਂਡ ਕਬ, ੭, ੧ : ੧	-	੮੭੧
ਖਸਮੁ ਵਡਾ ਦਾਤਾਰੁ ਹੈ ਜੋ ਇਛੇ ਸੋ ਫਲ ਪਾਇ ॥	ਮਲਾ ੧, ਵਾਰ ੧੨ ਸ, ੩, ੧ : ੩	-	੧੨੮੩
ਖਸਮੁ ਵਿਸਾਰਹਿ ਤੇ ਕਮਜਾਤਿ ॥	ਆਸਾ ੧, ਸੋਦ ੩, ੪ : ੩	-	੧੦
ਖਸਮੁ ਵਿਸਾਰਹਿ ਤੇ ਕਮਜਾਤਿ ॥	ਆਸਾ ੧, ੨, ੪ : ੩	-	੩੪੯
ਖਸਮੁ ਵਿਸਾਰਿ ਕੀਏ ਰਸ ਭੋਗ ॥	ਮਲਾ ੧, ੭, ੨ : ੧	-	੧੨੫੬
ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ ॥	ਮਲਾ ੧, ੧, ੧ : ੨	-	੧੨੫੪
ਖਸਮੁ ਵਿਸਾਰਿ ਦੂਨੀ ਚਿਤੁ ਲਾਇਆ ॥	ਮਾਰੂ ੫, ੩੧, ੩ : ੨	-	੧੦੦੭
ਖਸਮੈ ਕਰੇ ਬਰਾਬਰੀ ਫਿਰਿ ਗੈਰਤਿ ਅੰਦਰਿ ਪਾਇ ॥	ਆਸਾ ੧, ਵਾਰ, ੨੨ : ੩	-	੪੭੪
ਖਸਮੈ ਕਾ ਮਹਲੁ ਕਦੇ ਨ ਪਾਵੈ ॥	ਆਸਾ ੩, ੪੭, ੧ : ੨	-	੩੬੩
ਖਸਮੈ ਕੈ ਦਰਬਾਰਿ ਢਾਢੀ ਵਸਿਆ ॥	ਮਾਝ ੧, ਵਾਰ, ੨੩ : ੧	-	੧੪੮
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥	ਆਸਾ ੧, ੩੯, ੩ : ੨	-	੩੬੦
ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥	ਮਲਾ ੧, ਵਾਰ ੧੯ ਸ, ੧, ੨ : ੬	-	੧੨੮੬
ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥	ਮਲਾ ੧, ਵਾਰ ੧੯ ਸ, ੧, ੨ : ੧੨	-	੧੨੮੬
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥	ਆਸਾ ੧, ਵਾਰ, ੧੫ : ੪	-	੪੭੧
ਖਸਮੈ ਮੂਲਿ ਨ ਭਾਵੈ ॥	ਮਲਾ ੧, ਵਾਰ ੧੯ ਸ, ੧, ੨ : ੧੦	-	੧੨੮੬

ਖੰਡਿ ਵਰਭੰਡਿ ਹਰਿ ਸੋਭਾ ਹੋਈ ਇਹੁ ਦਾਨੁ ਨ ਰਲੈ ਰਲਾਇਆ ॥	ਸਿਰੀ ੪, ਛੰਤ ੧, ੪ : ੪	-	੭੯
ਖੰਡੀ ਬ੍ਰਹਮੰਡੀ ਪਾਤਾਲੀ ਪੁਰੀਈ ਤ੍ਰਿਭਵਣ ਤਾੜੀ ਲਾਈ ਹੇ ॥	ਮਾਰੂ ੧, ਸੋਲਾ ੩, ੧੦ : ੩	-	੧੦੨੩
ਖੰਡੇ ਧਾਰ ਗਲੀ ਅਤਿ ਭੀੜੀ ॥	ਮਾਰੂ ੧, ਸੋਲਾ ੮, ੧੦ : ੧	-	੧੦੨੮
ਖ਼ਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥	ਮਾਝ ੧, ਵਾਰ ੨੪ ਸ, ੧, ੧ : ੧	-	੧੪੯
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥	ਧਨਾ ੧, ੮, ੩ : ੧	-	੬੬੩
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥	ਆਸਾ ੧, ਵਾਰ ੧੨ ਸ, ੨, ੩ : ੨	-	੪੬੯
ਖਤ੍ਰੀ ਸੋ ਜੁ ਕਰਮਾ ਕਾ ਸੂਰੁ ॥	ਸਲੋ ੧, ੧੭ : ੧	-	੧੪੧੧
ਖਤ੍ਰੀ ਕਰਮ ਕਰੇ ਸੂਰਤਣੁ ਪਾਵੈ ॥	ਗਉ ੪, ੩੯, ੩ : ੧	-	੧੬੪
ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥	ਸੂਹੀ ੫, ੫੦, ੪ : ੧	-	੭੪੭
ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ ॥	ਮਾਰੂ ੫, ੧੦, ੪ : ੧	-	੧੦੦੧
ਖਤ੍ਰੀ ਬ੍ਰਾਹਮਣ ਪਿਠਿ ਦੇ ਛੋਡੇ ਹਰਿ ਨਾਮਦੇਉ ਲੀਆ ਮੁਖਿ ਲਾਇ ॥	ਸੂਹੀ ੪, ੮, ੩ : ੨	-	੭੩੩
ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥	ਰਾਮ ੧, ੭, ੪ : ੩	-	੮੭੮
ਖਤ੍ਰੀ ਬ੍ਰਾਹਮਣੁ ਸੂਦੁ ਬੈਸੁ ਉਧਰੈ ਸਿਮਰਿ ਚੰਡਾਲ ॥	ਗਉ ੫, ਥਿਤੀ, ੧੭ : ੭	-	੩੦੦
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥	ਬਿਲਾ ੪, ੫, ੧ : ੧	-	੮੦੦
ਖੰਨਲੀ ਧੋਤੀ ਉਜਲੀ ਨ ਹੋਵਈ ਜੇ ਸਉ ਧੋਵਣਿ ਪਾਹੁ ॥	ਸੋਰ ੪, ਵਾਰ ੨੨ ਸ, ੩, ੧ : ੨	-	੬੫੧
ਖੰਨਾ ਸਗਲ ਰੇਨੁ ਛਾਰੀ ॥	ਸੋਰ ੫, ੮੦, ੧ : ੨	-	੬੨੮
ਖੰਨਿਅਹੁ ਤਿਖੀ ਬਹੁਤੁ ਪਿਈਣੀ ॥	ਸੂਹੀ ਫਰ, ੧, ੪ : ੨	-	੭੯੪
ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥	ਰਾਮ ੩, ਅਨੰ, ੧੪ : ੪	-	੯੧੮
ਖੰਨੀਐ ਵੰਞਾ ਦਰਸਨ ਤੇਰੇ ॥	ਤੁਖਾ ੫, ਛੰਤ, ੨ : ੨	-	੧੧੧੭
ਖਬਰਿ ਕਰਤੁ ਹੈ ਪਾਤ ਪਤ ਡਾਲੀ ॥	ਆਸਾ ੫, ੫੬, ੨ : ੨	-	੩੮੫
ਖਬਰਿ ਨ ਕਰਹਿ ਦੀਨ ਕੇ ਬਉਰੇ ਤਾ ਤੇ ਜਨਮੁ ਅਲੇਖੈ ॥	ਆਸਾ ਕਬ, ੨੯, ੧*: ੨	-	੪੮੩
ਖਬਰਿ ਭਈ ਸੰਸਾਰਿ ਆਏ ਤ੍ਰੈ ਲੋਆ ॥	ਤੁਖਾ ੪, ਛੰਤ ੪, ੩ : ੨	-	੧੧੧੬
ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲਿ ॥	ਸਲੋ ੫, ੨੧ : ੧	-	੧੪੨੬
ਖਰ ਕਾ ਪੈਖਰੁ ਤਉ ਛੂਟੈ ਜਉ ਊਪਰਿ ਲਾਦਾ ॥	ਬਿਲਾ ੫, ੫੮, ੧*: ੨	-	੮੧੫
ਖਰਚੁ ਖਜਾਨਾ ਨਾਮ ਧਨੁ ਇਆ ਭਗਤਨ ਕੀ ਰਾਸਿ ॥	ਗਉ ੫, ਬਾਅ, ੧੮ : ੩	-	੨੫੩
ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥	ਰਾਮ ੧, ਓਅੰ, ੪੯ : ੫	-	੯੩੭
ਖਰਚੁ ਬੰਨੁ ਚੰਗਿਆਈਆ ਮਤੁ ਮਨ ਜਾਣਹਿ ਕਲੁ ॥	ਸੋਰ ੧, ੨, ੩ : ੨	-	੫੯੫
ਖਰਚੇ ਦਿਤਿ ਖਸੰਮ ਦੀ ਆਪ ਖਹਦੀ ਖੈਰਿ ਦਬਟੀਐ ॥	ਰਾਮ ਬਸ, ਵਾਰ, ੨ : ੬	-	੯੬੭
ਖਰ ਬਾਹਨੁ ਉਹੁ ਛਾਰੁ ਉਡਾਵੈ ॥	ਗੋਂਡ ਨਾਮ, ੬, ੧ : ੨	-	੮੭੪
ਖਰਾ ਸਿਆਣਾ ਬਹੁਤਾ ਭਾਰੁ ॥	ਸਿਰੀ ੧, ੨੯, ੩ : ੩	-	੨੪
ਖਰਾ ਖਰਾ ਆਖੈ ਸਭੁ ਕੋਇ ॥	ਧਨਾ ੧, ੭, ੧*: ੨	-	੬੬੨
ਖਰਾ ਖਰਾ ਆਖੈ ਸਭੁ ਕੋਇ ॥	ਰਾਮ ੧, ਓਅੰ, ੧੯ : ੩	-	੯੩੨
ਖਰਾ ਦਿਲਾਸਾ ਗੁਰਿ ਦੀਆ ਆਇ ਮਿਲੇ ਭਗਵੰਤ ॥	ਗਉ ੫, ਬਾਅ, ੫੩ : ੬	-	੨੬੧
ਖਰਾ ਨਿਮਾਨਾ ਹੋਤ ਪਰਾਨੀ ॥	ਗਉ ੫, ਬਾਅ, ੪੯ : ੩	-	੨੬੦
ਖਰਾ ਰਤਨੁ ਜੁਗ ਚਾਰੇ ਹੋਇ ॥	ਰਾਮ ੧, ਓਅੰ, ੧੯ : ੪	-	੯੩੨
ਖਰੀ ਸਿਆਣੀ ਕੰਤ ਨ ਭਾਣੀ ॥	ਸੂਹੀ ੧, ਅਸ ੧, ੫ : ੧	-	੭੫੦
ਖਰੀ ਕੁਆਲਿਓ ਕੁਰੂਪਿ ਕੁਲਖਣੀ ਸੁਪਨੈ ਪਿਰੁ ਨਹੀ ਪਾਵਣਿਆ ॥	ਮਾਝ ੩, ਅਸ ੨੯, ੬ : ੩	-	੧੨੭
ਖਰੀ ਕ੍ਰਿਪਾ ਠਾਕੁਰ ਭਈ ਅਨਦ ਸੂਖ ਬਿਸ੍ਰਾਮ ॥	ਗਉ ੫, ਬਾਅ, ੫੩ : ੪	-	੨੬੧
ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥	ਮਾਝ ੧, ਵਾਰ, ੧੨ : ੩	-	੧੪੩
ਖਰੇ ਖਰੋਏ ਬੈਠਤ ਊਠਤ ਮਾਰਗਿ ਪੰਥਿ ਧਿਆਵੈਗੋ ॥	ਕਾਨ ੪, ਅਸ ੩, ੫ : ੧	-	੧੩੦੯
ਖਰੇ ਪਰਖਿ ਖਜਾਨੈ ਪਾਇਹਿ ਖੋਟੇ ਭਰਮਿ ਭੁਲਾਵਣਿਆ ॥	ਮਾਝ ੩, ਅਸ ੧੬, ੬ : ੩	-	੧੧੯
ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ ॥	ਮਾਰੂ ੩, ਵਾਰ, ੧੮ : ੩	-	੧੦੯੨
ਖਲ ਮੁਗਧ ਮੂੜ ਕਟਾਖ੍ਯ੍ਯ ਸ੍ਰੀਧਰ ਭਏ ਗੁਣ ਮਤਿ ਧੀਰ ॥	ਗੂਜ ੫, ਅਸ ੨, ੬ : ੨	-	੫੦੮
ਖੱਲ ਮੂਰਖ ਤੇ ਪੰਡਿਤੁ ਕਰਿਬੋ ਪੰਡਿਤ ਤੇ ਮੁਗਧਾਰੀ ॥	ਸਾਰ ਕਬ, ੨, ੩ : ੨	-	੧੨੫੨
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹੀ ॥	ਆਸਾ ੧, ੩੩, ੪ : ੧	-	੩੫੮
ਖੜਾ ਪੁਕਾਰੇ ਪਾਤਣੀ ਬੇੜਾ ਕਪਰ ਵਾਤਿ ॥	ਸਲੋ ਫਰ, ੮੫ : ੨	-	੧੩੮੨
ਖੜਿ ਦਰਗਹ ਪੈਨਾਈਐ ਮੁਖਿ ਹਰਿ ਨਾਮ ਨਿਵਾਸੁ ॥	ਸਿਰੀ ੧, ੧੮, ੩ : ੩	-	੨੧

ਖੜੁ ਪਕੀ ਕੁੜਿ ਭਜੈ ਬਿਨਸੈ ਆਇ ਚਲੈ ਕਿਆ ਮਾਣੁ ॥	ਸਿਰੀ ੧, ਪਹ ੨, ੪ : ੫ -	੭੬
ਖਾਇਆ ਮੈਲੁ ਵਧਾਇਆ ਪੈਧੈ ਘਰ ਕੀ ਹਾਣਿ ॥	ਪ੍ਰਭਾ ੧, ੧੩, ੧ : ੧ -	੧੩੩੧
ਖਾਇ ਖਰਚਿ ਦੇਵਹਿ ਬਹੁਤੇਰਾ ਹਰਿ ਦੇਦੇ ਤੋਟਿ ਨ ਆਵੈਗੋ ॥	ਕਾਨ ੪, ਅਸ ੫, ੭ : ੨ -	੧੩੧੧
ਖਾਇ ਖਰਚਿ ਮਨੁ ਰਹਿਆ ਅਘਾਇ ॥	ਆਸਾ ੫, ੧੮, ੨ : ੨ -	੩੭੫
ਖਾਇ ਖਾਇ ਕਰੇ ਬਦਫੈਲੀ ਜਾਣੁ ਵਿਸੂ ਕੀ ਵਾੜੀ ਜੀਉ ॥	ਮਾਝ ੫, ੩੭, ੨ : ੩ -	੧੦੫
ਖਾਈ ਕੋਟੁ ਨ ਪਰਲ ਪਗਾਰਾ ॥	ਭੈਰ ਕਬ, ੧੬, ੩ : ੧ -	੧੧੬੧
ਖਾਕ ਨੂਰ ਕਰਦੰ ਆਲਮ ਦੁਨੀਆਇ ॥	ਤਿਲੰ ੫, ੧, ੧ : ੧ -	੭੨੩
ਖਾਕੁ ਸੰਤਨ ਕੀ ਦੇਹੁ ਪਿਆਰੇ ॥	ਮਾਝ ੫, ੧੪, ੪ : ੧ -	੯੮
ਖਾਕੁ ਲੋੜੇਦਾ ਤੰਨਿ ਖੇ ਜੋ ਰਤੇ ਦੀਦਾਰੁ ॥	ਮਾਰੂ ੫, ਵਾਰ ੧੧ ਸ, ੫, ੨ : ੨ -	੧੦੯੮
ਖਾਕੂ ਖਾਕੁ ਰਲੈ ਸਭੁ ਫੈਲੁ ॥	ਬਿਲਾ ੧, ਅਸ ੨, ੨ : ੩ -	੮੩੨
ਖਾਜੈ ਪੈਝੈ ਰਲੀ ਕਰੀਜੈ ॥	ਮਾਰੂ ੧, ਸੋਲਾ ੭, ੧੩ : ੧ -	੧੦੨੭
ਖਾਟਣ ਕਉ ਹਰਿ ਹਰਿ ਰੋਜਗਾਰੁ ॥	ਧਨਾ ੫, ੨੩, ੧ : ੨ -	੬੭੬
ਖਾਟ ਮਾਂਗਉ ਚਉਪਾਈ ॥	ਸੋਰ ਕਬ, ੧੧, ੩ : ੧ -	੬੫੬
ਖਾਟਿ ਖਜਾਨਾ ਗੁਣ ਨਿਧਿ ਹਰੇ ਨਾਨਕ ਨਾਮੁ ਧਿਆਇ ॥	ਗਉ ੫, ਥਿਤੀ, ੬ : ੮ -	੨੯੮
ਖਾਟਿ ਲਾਭੁ ਗੋਬਿੰਦ ਹਰਿ ਰਸੁ ਪਾਰਬ੍ਰਹਮ ਇਕ ਰੰਗ ॥	ਆਸਾ ੫, ੧੩੮, ੧ : ੨ -	੪੦੫
ਖਾਣ ਜੀਵਣ ਕੀ ਬਹੁਤੀ ਆਸ ॥	ਆਸਾ ੧, ੧੮, ੨ : ੫ -	੩੫੪
ਖਾਣਾ ਸਬਦੁ ਚੰਗਿਆਈਆ ਜਿਤੁ ਖਾਧੈ ਸਦਾ ਤ੍ਰਿਪਤਿ ਹੋਇ ॥	ਮਾਰੂ ੩, ਵਾਰ ੧੭ ਸ, ੩, ੨ : ੩ -	੧੦੯੨
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥	ਆਸਾ ੧, ਪਟੀ, ੩੧ : ੨ -	੪੩੪
ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ ॥	ਮਲਾ ੧, ੧, ੧ : ੧ -	੧੨੫੪
ਖਾਣਾ ਪੀਣਾ ਹਸਣਾ ਬਾਦਿ ॥	ਆਸਾ ੧, ੯, ੧ : ੩ -	੩੫੧
ਖਾਣਾ ਪੀਣਾ ਪਵਿਤੁ ਹੈ ਦਿਤੋਨੁ ਰਿਜਕੁ ਸੰਬਾਹਿ ॥	ਆਸਾ ੧, ਵਾਰ ੧੮ ਸ, ੧, ੩ : ੩ -	੪੭੨
ਖਾਣੀ ਚਾਰੇ ਬਾਣੀ ਭੇਦਾ ॥	ਬਿਲਾ ੧, ਥਿਤੀ, ੫ : ੨ -	੮੩੯
ਖਾਣੀ ਨ ਬਾਣੀ ਪਉਣ ਨ ਪਾਣੀ ॥	ਮਾਰੂ ੧, ਸੋਲਾ ੧੫, ੨ : ੧ -	੧੦੩੫
ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੈ ਮਨਿ ਭਾਵਣਿਆ ॥	ਮਾਝ ੫, ਅਸ ੩੫, ੩ : ੩ -	੧੩੦
ਖਾਣੀ ਬਾਣੀ ਗਗਨ ਪਤਾਲੀ ਜੰਤਾ ਜੋਤਿ ਤੁਮਾਰੀ ॥	ਮਾਰੂ ੧, ਅਸ ੭, ੯ : ੨ -	੧੦੧੩
ਖਾਣੀ ਬਾਣੀ ਤੁਝਹਿ ਸਮਾਣੀ ॥	ਮਾਰੂ ੧, ਸੋਲਾ ੧, ੧੩ : ੧ -	੧੦੨੧
ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ ॥	ਵਡ ੧, ਅਲਾ ੩, ੨ : ੩ -	੫੮੦
ਖਾਤ ਖਰਚਤ ਸੁਖਿ ਅਨਦਿ ਵਿਹਾਵੈ ॥	ਸੂਹੀ ੫, ੩੦, ੩ : ੨ -	੭੪੩
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਅਗਨਤ ਭਰੇ ਭੰਡਾਰੇ ॥	ਸਾਰ ੫, ੮੦, ੨ : ੧ -	੧੨੨੦
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥	ਟੋਡੀ ੫, ੧੧, ੧ : ੨ -	੭੧੪
ਖਾਤ ਖਰਚਤ ਨਿਬਹਤ ਰਹੈ ਗੁਰ ਸਬਦੁ ਅਖੂਟ ॥	ਬਿਲਾ ੫, ੬੨, ੧*: ੧ -	੮੧੬
ਖਾਤ ਖਰਚਤ ਬਿਲਛਤ ਸੁਖੁ ਪਾਇਆ ਕਰਤੇ ਕੀ ਦਾਤਿ ਸਵਾਈ ਰਾਮ ॥	ਸੂਹੀ ੫, ਛੰਤ ੧੦, ੨ : ੨ -	੭੮੪
ਖਾਤ ਖਰਚਤ ਬਿਲਛਤ ਦੇਵਨ ਕਉ ॥	ਆਸਾ ੫, ੭੯, ੧*: ੨ -	੩੯੦
ਖਾਤ ਖਰਚਤ ਬਿਲਛਤ ਰਹੇ ਟੂਟਿ ਨ ਜਾਹਿ ਭੰਡਾਰ ॥	ਗਉ ੫, ਬਾਅ, ੧੮ ਸ: ੧ -	੨੫੩
ਖਾਤ ਖਰਚਿ ਕਛੁ ਤੋਟਿ ਨ ਆਵੈ ਅੰਤੁ ਨਹੀ ਹਰਿ ਪਾਰਾਵਾਰੁ ॥	ਰਾਮ ੫, ੩੫, ੧*: ੨ -	੮੯੩
ਖਾਤ ਪੀਅੰਤ ਮੂਏ ਨਹੀ ਜਾਨਿਆ ॥	ਰਾਮ ੧, ਓਅੰ, ੧੯ : ੫ -	੯੩੨
ਖਾਤ ਪੀਤ ਅਨੇਕ ਬਿੰਜਨ ਜੈਸੇ ਭਾਰ ਬਾਹਕ ਖੋਤ ॥	ਕੇਦਾ ੫, ੧੩, ੧ : ੧ -	੧੧੨੧
ਖਾਤ ਪੀਤ ਖੇਲਤ ਹਸਤ ਬਿਸਥਾਰ ॥	ਗਉ ੫, ੧੧੧, ੨ : ੧ -	੧੮੮
ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ॥	ਗਉ ੫, ਬਾਅ, ੫੩ ਸ: ੧ -	੨੬੧
ਖਾਤ ਪੀਤ ਬਰਤੈ ਅਨਦ ਉਲਾਸਿ ॥	ਗਉ ੫, ਸੁਖ ੫, ੨ : ੨ -	੨੬੮
ਖਾਤ ਪੀਵਤ ਸਵੰਤ ਸੁਖੀਆ ਨਾਮੁ ਸਿਮਰਤ ਖੀਨ ॥	ਸਾਰ ੫, ੧੦੮, ੧ : ੧ -	੧੨੨੫
ਖਾਤ ਪੀਵਤ ਹਸਤ ਸੋਵਤ ਅਉਧ ਬਿਤੀ ਅਸਾਰ ॥	ਸਾਰ ੫, ੧੨੯, ੧ : ੧ -	੧੨੨੯
ਖਾਦਾ ਪੈਨਦਾ ਮੂਕਰਿ ਪਾਇ ॥	ਗਉ ੫, ੧੪੭, ੧ : ੧ -	੧੯੫
ਖਾਂਦਿਆ ਖਾਂਦਿਆ ਮੁਹੁ ਘਠਾ ਪੈਨੰਦਿਆ ਸਭੁ ਅੰਗੁ ॥	ਗੂਜ ੫, ਵਾਰ ੧੮ ਸ, ੫, ੨ : ੧ -	੫੨੩
ਖਾਧਾ ਹੋਇ ਸੁਆਹ ਭੀ ਖਾਣੇ ਸਿਉ ਦੋਸਤੀ ॥	ਮਾਝ ੧, ਵਾਰ ੧੭ ਸ, ੧, ੧ : ੬ -	੧੪੬
ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥	ਬਿਹਾ ੪, ਵਾਰ ੧੮ ਸ, ੩, ੨ : ੩ -	੫੫੫
ਖਾਨ ਪਾਨ ਆਨ ਨਹੀ ਖੁਧਿਆ ਤਾ ਕੈ ਚਿਤਿ ਨ ਬਸਾ ॥	ਧਨਾ ੫, ੭, ੧*: ੨ -	੬੭੨

ਖਿਨ ਮਹਿ ਛੋਡਿ ਜਾਇ ਬਿਖਿਆ ਰਸੁ ਤਉ ਲਾਗੈ ਪਛੁਤਾਪ ॥	ਸਾਰ ੪, ੭, ੧ : ੨	-	੧੨੦੦
ਖਿਨ ਮਹਿ ਝੂਠੁ ਸਭੁ ਬਿਨਸਿ ਜਾਇ ਜਿਉ ਟਿਕੈ ਨ ਬਿਰਖ ਕੀ ਛਾਉ ॥	ਸੂਹੀ ੩, ਵਾਰ ੩ ਸ, ੩, ੧ : ੨	-	੭੮੬
ਖਿਨ ਮਹਿ ਢਾਹਿ ਫੇਰਿ ਉਸਾਰੇ ॥	ਮਾਰੂ ੧, ਸੋਲਾ ੧੪, ੯ : ੨	-	੧੦੩੪
ਖਿਨ ਮਹਿ ਥਾਪਿ ਉਥਾਪਦਾ ਤਿਸੁ ਬਿਨੁ ਨਹੀ ਕੋਈ ॥	ਜੈਤ ੫, ਵਾਰ, ੧ : ੩	-	੭੦੬
ਖਿਨ ਮਹਿ ਥਾਪਿ ਉਥਾਪਨਹਾਰ ॥	ਭੈਰ ੫, ੩੨, ੩ : ੨	-	੧੧੪੪
ਖਿਨ ਮਹਿ ਥਾਪਿ ਉਥਾਪਨਹਾਰਾ ॥	ਮਾਝ ੫, ੪੮, ੩ : ੧	-	੧੦੮
ਖਿਨ ਮਹਿ ਥਾਪਿ ਉਥਾਪਨਹਾਰਾ ॥	ਗਉ ੫, ਸੁਖ ੧੧, ੧ : ੩	-	੨੭੬
ਖਿਨ ਮਹਿ ਥਾਪਿ ਉਥਾਪਨਹਾਰਾ ॥	ਰਾਮ ੫, ੪੩, ੩ : ੨	-	੮੯੬
ਖਿਨ ਮਹਿ ਥਾਪਿ ਉਥਾਪਨਹਾਰਾ ॥	ਮਾਰੂ ੫, ਸੋਲਾ ੩, ੧੦ : ੨	-	੧੦੭੪
ਖਿਨ ਮਹਿ ਥਾਪਿ ਉਥਾਪਨਹਾਰਾ ਆਪਨ ਹਾਥਿ ਮਤਾਤ ॥	ਗੂਜ ੫, ੫, ੧ : ੨	-	੪੯੬
ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ ॥	ਮਾਰੂ ੫, ਸੋਲਾ ੧, ੨ : ੩	-	੧੦੭੧
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥	ਗੂਜ ੫, ੧੮, ੧ : ੧	-	੪੯੯
ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥	ਆਸਾ ੫, ੧੩੧, ੧*: ੨	-	੪੦੪
ਖਿਨ ਮਹਿ ਥਾਪਿ ਉਥਾਪਨਹਾਰੇ ਕੁਦਰਤਿ ਕੀਮ ਨ ਪਹੀ ॥	ਦੇਵ ੫, ੭, ੨ : ੨	-	੫੨੯
ਖਿਨ ਮਹਿ ਥਾਪਿ ਉਥਾਪੇ ਕੁਦਰਤਿ ਸਭਿ ਕਰਤੇ ਕੇ ਕਾਰਨਾ ॥	ਰਾਮ ੫, ਅਸ ੫, ੨ : ੧	-	੯੧੫
ਖਿਨ ਮਹਿ ਥਾਪਿ ਨਿਵਾਜੇ ਠਾਕੁਰ ਨੀਚ ਕੀਟ ਤੇ ਕਰਹਿ ਰਾਜੰਗਾ ॥	ਬਿਲਾ ੫, ੧੦੧, ੧ : ੧	-	੮੨੪
ਖਿਨ ਮਹਿ ਦੂਰਿ ਕੀਏ ਦਇਆਲਾ ॥	ਸੂਹੀ ੫, ੨੮, ੨ : ੨	-	੭੪੨
ਖਿਨ ਮਹਿ ਨਿਥਾਵੇ ਕਉ ਦੀਨੋ ਥਾਨੁ ॥	ਭੈਰ ੫, ੨੬, ੩ : ੩	-	੧੧੪੨
ਖਿਨ ਮਹਿ ਨਿਮਾਣੇ ਕਉ ਦੀਨੋ ਮਾਨੁ ॥	ਭੈਰ ੫, ੨੬, ੩ : ੪	-	੧੧੪੨
ਖਿਨ ਮਹਿ ਨੀਚ ਕੀਟ ਕਉ ਰਾਜ ॥	ਗਉ ੫, ਸੁਖ ੧੧, ੪ : ੧	-	੨੭੭
ਖਿਨ ਮਹਿ ਪ੍ਰਗਟ ਹੋਹਿ ਸੰਸਾਰ ॥	ਗਉ ੫, ੧੪੦, ੩ : ੨	-	੧੯੪
ਖਿਨ ਮਹਿ ਬਿਨਸਿਓ ਮਹਾ ਪਰੇਤੁ ॥	ਭੈਰ ੫, ੪੬, ੨ : ੨	-	੧੧੪੯
ਖਿਨ ਮਹਿ ਬਿਨਸਿ ਜਾਇ ਅਹੰਕਾਰੀ ॥	ਗਉ ਕਬ, ਅਸ ੬੦, ੪ : ੨	-	੩੩੭
ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ ॥	ਮਾਲੀ ੪, ੪, ੨ : ੨	-	੯੮੫
ਖਿਨ ਮਹਿ ਬਿਨਸੈ ਸਭੁ ਝੂਠੁ ਮੇਰੇ ਮਨ ਧਿਆਇ ਰਾਮਾ ॥	ਤਿਲੰ ੪, ੨, ੧*: ੨	-	੭੨੩
ਖਿਨ ਮਹਿ ਬਿਨਸੈ ਕਰਤ ਨ ਲਾਗੈ ਬਾਰਾ ॥	ਭੈਰ ੩, ੩, ੨ : ੨	-	੧੧੨੮
ਖਿਨ ਮਹਿ ਭੈਆਨ ਰੂਪੁ ਨਿਕਸਿਆ ਥੰਮ੍ ਉਪਾੜਿ ॥	ਭੈਰ ੩, ੨੦, ੪ : ੩	-	੧੧੩੩
ਖਿਨ ਮਹਿ ਮਾਰਿ ਪਛਾੜਸੀ ਭਾਇ ਦੂਜੈ ਠਾਗੇ ॥	ਮਾਰੂ ੩, ਵਾਰ, ੧੨ : ੨	-	੧੦੯੦
ਖਿਨ ਮਹਿ ਮੂਏ ਜਾ ਸਬਦੁ ਪਛਾਨਿਆ ॥	ਰਾਮ ੧, ਓਅੰ, ੧੯ : ੬	-	੯੩੨
ਖਿਨ ਮਹਿ ਰਾਖਿ ਲੀਓ ਜਨੁ ਅਪੁਨਾ ਗੁਰ ਪੂਰੈ ਬੇੜੀ ਕਾਟੀ ॥	ਸੋਰ ੫, ੯੧, ੧ : ੨	-	੬੩੦
ਖਿਨ ਮਹਿ ਰਾਮ ਨਾਮਿ ਕਿਲਵਿਖ੍ ਕਾਟੇ ਭਏ ਪਵਿਤੁ ਸਰੀਰਾ ॥	ਗਉ ੩, ਛੰਤ ੪, ੧ : ੫	-	੨੪੫
ਖਿਨ ਮਹਿ ਵੇਸ ਕਰਹਿ ਨਟੂਆ ਜਿਉ ਮੋਹ ਪਾਪ ਮਹਿ ਗਲਤੁ ਗਇਆ ॥	ਰਾਮ ੧, ਅਸ ੭, ੫ : ੧	-	੯੦੬
ਖਿਨ ਮਾਹਿ ਸਗਲਾ ਦੂਖੁ ਮਿਟਿਆ ਮਨਹੁ ਚਿੰਦਿਆ ਪਾਇਆ ॥	ਗਉ ੫, ਛੰਤ ੧, ੩ : ੪	-	੨੪੭
ਖਿਨ ਮਾਹਿ ਥਾਪਿ ਉਥਾਪਦਾ ਆਚਰਜ ਤੇਰੇ ਰੂਪ ॥	ਤਿਲੰ ੫, ੪, ੧ : ੧	-	੭੨੪
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥	ਆਸਾ ੪, ਛੰਤ ੮, ੨ : ੨	-	੪੪੨
ਖਿਨੁ ਕਿੰਚਿਤ ਕ੍ਰਿਪਾ ਕਰੀ ਜਗਦੀਸਰਿ ਤਬ ਹਰਿ ਹਰਿ ਹਰਿ ਜਸੁ ਧਿਆਇਓ ॥	ਬੈਰਾ ੪, ੨, ੨ : ੧	-	੭੧੯
ਖਿਨੁ ਖਿਨੁ ਨਰੁ ਨਾਰਾਇਨੁ ਗਾਵਹਿ ਮੁਖਿ ਬੋਲਹਿ ਨਰ ਨਰਹਰੇ ॥	ਨਟ ੪, ੧, ੨ : ੧	-	੯੭੫
ਖਿਨੁ ਖਿਨੁ ਨਾਮੁ ਸਮਾਲੀਐ ਗੁਰਮੁਖਿ ਪਾਵੈ ਕੋਇ ॥	ਸਿਰੀ ੩, ੪੨, ੧ : ੨	-	੨੯
ਖਿਨੁ ਖਿਨੁ ਨਾਮੁ ਦੇਇ ਵਡਿਆਈ ਸਤਿਗੁਰ ਉਪਦੇਸਿ ਸਮਾਵੈਗੋ ॥	ਕਾਨ ੪, ਅਸ ੨, ੪ : ੨	-	੧੩੦੯
ਖਿਨੁ ਖਿਨੁ ਭਗਤਿ ਕਰਹ ਦਿਨੁ ਰਾਤੀ ਗੁਰਮਤਿ ਭਗਤਿ ਉਮਾਹਾ ਰਾਮ ॥	ਜੈਤ ੪, ੯, ੧ : ੩	-	੬੯੯
ਖਿਨੁ ਖਿਨੁ ਰਾਮ ਨਾਮੁ ਗਾਵਾਹਾ ॥	ਜੈਤ ੪, ੮, ੪ : ੨	-	੬੯੯
ਖਿਨੁ ਗ੍ਰਿਹ ਮਹਿ ਬਸਨ ਨ ਦੇਵਹੀ ਜਿਨ ਸਿਉ ਸੋਈ ਹੇਤੁ ॥	ਜੈਤ ੫, ਵਾਰ, ੪ : ੨	-	੭੦੬
ਖਿਨੁ ਤਿਲੁ ਰਹਿ ਨ ਸਕੈ ਪਲੁ ਜਲ ਬਿਨੁ ਮਰਨੁ ਜੀਵਨੁ ਤਿਸੁ ਤਾਂਈ ॥	ਮਲਾ ੧, ਅਸ ੧, ੪ : ੨	-	੧੨੭੩
ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ ॥	ਆਸਾ ੫, ਛੰਤ ੪, ੧ : ੩	-	੪੫੪
ਖਿਨੁ ਪਲੁ ਹਰਿ ਨਾਮੁ ਮਨਿ ਵਸੈ ਸਭ ਅਠਸਠਿ ਤੀਰਥ ਨਾਇ ॥	ਸਿਰੀ ੪, ਵਾਰ ੧੨ ਸ, ੩, ੧ : ੫	-	੮੭
ਖਿਨੁ ਪਲੁ ਹਰਿ ਪ੍ਰਭੁ ਰਿਦੈ ਨ ਵਸਿਓ ਰਿਨਿ ਬਾਧੇ ਬਹੁ ਬਿਧਿ ਬਾਲ ॥	ਪ੍ਰਭਾ ੪, ੨, ੨ : ੨	-	੧੩੩੫

ਖੇਲੁ ਦੇਖਿ ਮਨਿ ਅਨਦੁ ਭਇਆ ਸਹੁ ਵੀਆਹਣ ਆਇਆ ॥	ਆਸਾ ੧, ੧੦, ੧ : ੨	- ੩੫੧
ਖੇਲੈ ਬਿਗਸੈ ਅੰਤਰਜਾਮੀ ॥	ਗਉ ੫, ਸੁਖ ੧੧, ੨ : ੮	- ੨੭੭
ਖੋਇਓ ਮੂਲੁ ਲਾਭੁ ਕਹ ਪਾਵਸਿ ਦੁਰਮਤਿ ਗਿਆਨ ਵਿਹੂਣੇ ॥	ਭੈਰ ੧, ੫, ੪ : ੧	- ੧੧੨੬
ਖੋਇ ਖਹੜਾ ਭਰਮੁ ਮਨ ਕਾ ਸਤਿਗੁਰ ਸਰਣੀ ਜਾਇ ॥	ਮਾਰੂ ੫, ੧੩, ੨ : ੧	- ੧੦੦੨
ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ ॥	ਸੋਰ ੫, ੫੩, ੪ : ੨	- ੬੨੨
ਖੋਜਉ ਤਾ ਕੇ ਚਰਣ ਕਹਹੁ ਕਤ ਪਾਈਐ ॥	ਫੁਨ ੫, ੧੩ : ੩	- ੧੩੬੨
ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥	ਦੇਵ ੫, ੩੨, ੨ : ੧	- ੫੩੪
ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ ॥	ਸੂਹੀ ੫, ਅਸ ੫, ੭ : ੧	- ੭੬੨
ਖੋਜਹਿ ਜਨ ਮੁਨੀ ਹਾਂ ॥	ਆਸਾ ੫, ੧੫੯, ੧ : ੧	- ੪੦੯
ਖੋਜਹੁ ਸੰਤਹੁ ਹਰਿ ਬ੍ਰਹਮ ਗਿਆਨੀ ॥	ਰਾਮ ੫, ੩੩, ੧*: ੧	- ੮੯੩
ਖੋਜਤ ਸੰਤ ਫਿਰਹਿ ਪ੍ਰਭ ਪ੍ਰਾਣ ਅਧਾਰੇ ਰਾਮ ॥	ਬਿਹਾ ੫, ੬, ੧ : ੧	- ੫੪੫
ਖੋਜਤ ਹਾਰੇ ਦੇਵ ॥	ਰਾਮ ੫, ੩੬, ੨ : ੨	- ੮੯੪
ਖੋਜਤ ਖੋਜਤ ਅੰਮ੍ਰਿਤੁ ਪੀਆ ॥	ਰਾਮ ੧, ਓਅੰ, ੧੯ : ੧	- ੯੩੨
ਖੋਜਤ ਖੋਜਤ ਇਹੈ ਬੀਚਾਰਿਓ ਸਰਬ ਸੁਖਾ ਹਰਿ ਨਾਮਾ ॥	ਸਾਰ ੫, ੧੧, ੪ : ੧	- ੧੨੦੬
ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥	ਮਾਰੂ ੫, ਵਾਰ, ੨੨ : ੬	- ੧੧੦੨
ਖੋਜਤ ਖੋਜਤ ਸੁਨੀ ਇਹ ਸੋਇ ॥	ਆਸਾ ੫, ੧੧, ੪ : ੧	- ੩੭੩
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥	ਬਿਲਾ ੫, ੪੨, ੨ : ੧	- ੮੧੧
ਖੋਜਤ ਖੋਜਤ ਖੋਜਿ ਬੀਚਾਰਿਓ ਹਰਿ ਸੰਤ ਜਨ ਪਹਿ ਆਹਾ ॥	ਦੇਵ ੫, ੧੦, ੧ : ੧	- ੫੩੦
ਖੋਜਤ ਖੋਜਤ ਖੋਜਿ ਬੀਚਾਰਿਓ ਤਤੁ ਨਾਨਕ ਇਹੁ ਜਾਨਾ ਰੇ ॥	ਆਸਾ ੫, ੧੩੦, ੩ : ੧	- ੪੦੪
ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ ॥	ਸੋਰ ੫, ੧੦, ੧ : ੧	- ੬੧੧
ਖੋਜਤ ਖੋਜਤ ਘਟਿ ਘਟਿ ਦੇਖਿਆ ॥	ਬਿਲਾ ੧, ਥਿਤੀ, ੧ : ੪	- ੮੩੮
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥	ਟੋਡੀ ੫, ੧੦, ੨ : ੧	- ੭੧੪
ਖੋਜਤ ਖੋਜਤ ਦਰਸਨ ਚਾਹੇ ॥	ਮਾਝ ੫, ੧੨, ੧ : ੧	- ੯੮
ਖੋਜਤ ਖੋਜਤ ਦੁਆਰੇ ਆਇਆ ॥	ਰਾਮ ੫, ੧੨, ੪ : ੩	- ੮੮੬
ਖੋਜਤ ਖੋਜਤ ਨਿਜ ਘਰੁ ਪਾਇਆ ॥	ਗਉ ੫, ੮੫, ੪ : ੧	- ੧੮੧
ਖੋਜਤ ਖੋਜਤ ਪਾਇਆ ਡਰੁ ਕਰਿ ਮਿਲੈ ਮਿਲਾਇ ॥	ਸਿਰੀ ੧, ਅਸ ੭, ੮ : ੧	- ੫੭
ਖੋਜਤ ਖੋਜਤ ਪ੍ਰਭ ਮਿਲੇ ਹਰਿ ਕਰੁਣਾ ਧਾਰੇ ॥	ਕੇਦਾ ੫, ਛੰਤ ੧, ੪ : ੧	- ੧੧੨੨
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥	ਟੋਡੀ ੫, ੧੫, ੧ : ੧	- ੭੧੪
ਖੋਜਤ ਖੋਜਤ ਭਇਓ ਬੈਰਾਗੀ ਸਾਧੂ ਸੰਗਿ ਲਹਿਓ ॥	ਨਟ ੫, ੫, ੧ : ੧	- ੯੭੯
ਖੋਜਤ ਖੋਜਤ ਭਇਓ ਬੈਰਾਗੀ ਫਿਰਿ ਆਇਓ ਦੇਹ ਗਿਰਾਮਾ ॥	ਸਾਰ ੫, ੩੫, ੧ : ੧	- ੧੨੧੧
ਖੋਜਤ ਖੋਜਤ ਭਇਆ ਸਾਧਸੰਗੁ ਤਿਨ੍ ਸਰਣਾਈ ਪਾਇਆ ॥	ਸੂਹੀ ੫, ੪੯, ੧*: ੨	- ੭੪੭
ਖੋਜਤ ਖੋਜਤ ਭਈ ਬੈਰਾਗਨਿ ਪ੍ਰਭ ਦਰਸਨ ਕਉ ਹਉ ਫਿਰਤ ਤਿਸਾਈ ॥	ਗਉ ੫, ੧੧੮*, ੩ : ੧	- ੨੦੪
ਖੋਜਤ ਖੋਜਤ ਮਾਰਗੁ ਪਾਇਓ ਸਾਧੂ ਸੇਵ ਕਰੀਜੈ ॥	ਮਲਾ ੫, ੧੭, ੧ : ੧	- ੧੨੬੯
ਖੋਜਤ ਖੋਜਤ ਮੈ ਪਾਹੁਨ ਮਿਲਿਓ ਭਗਤਿ ਕਰਉ ਨਿਵਿ ਪਾਏ ॥	ਮਲਾ ੫, ੩, ੨ : ੨	- ੧੨੬੬
ਖੋਜਤ ਖੋਜਤ ਮੈ ਫਿਰਾ ਖੋਜਉ ਬਨ ਥਾਨ ॥	ਬਿਲਾ ੫, ੬੧, ੧ : ੧	- ੮੧੬
ਖੋਜਤ ਖੋਜਤ ਰਤਨੁ ਪਾਇਓ ਬਿਸਰੀ ਸਭ ਚਿੰਦ ॥	ਕਾਨ ੫, ੩੨, ੧*: ੨	- ੧੩੦੪
ਖੋਜਤ ਖੋਜਤ ਲਾਲੁ ਇਕੁ ਪਾਇਆ ਹਰਿ ਕੀਮਤਿ ਕਹਣੁ ਨ ਜਾਈ ਸੰਤਹੁ ॥	ਰਾਮ ੫, ਅਸ ੭, ੨ : ੧	- ੯੧੬
ਖੋਜਤ ਚਰਿਓ ਦੇਖਉ ਪ੍ਰਿਅ ਜਾਈ ॥	ਸੂਹੀ ੫, ੫, ੧ : ੨	- ੭੩੭
ਖੋਜਤ ਤਨ ਮਹਿ ਠਉਰ ਨ ਪਾਵਉ ॥	ਗਉ ਕਬ, ੨੧, ੧ : ੨	- ੩੨੭
ਖੋਜਤ ਫਿਰਉ ਬਿਦੇਸਿ ਪੀਉ ਕਤ ਪਾਈਐ ॥	ਫੁਨ ੫, ੯ : ੩	- ੧੩੬੨
ਖੋਜਤ ਫਿਰੇ ਅਸੰਖ ਅੰਤੁ ਨ ਪਾਰੀਆ ॥	ਗਉ ੫, ਅਸ ੧੨, ੧ : ੧	- ੨੪੦
ਖੋਜੰਤੀ ਦਰਸਨੁ ਫਿਰਤ ਕਬ ਮਿਲੀਐ ਗੁਣਤਾਸ ਜੀਉ ॥	ਰਾਮ ੫, ਰੁਤੀ, ੫ : ੨	- ੯੨੮
ਖਖਾ ਖਿਰਤ ਖਪਤ ਗਏ ਕੇਤੇ ॥	ਗਉ ਕਬ, ਬਾਅ, ੪੪ : ੧	- ੩੪੨
ਖੋਜਤੀ ਦਰਸਾਰ ॥	ਸਾਰ ੫, ੧੩੬, ੧*: ੨	- ੧੨੩੦
ਖੋਜ ਬੂਝਿ ਜਉ ਕਰੈ ਬੀਚਾਰਾ ॥	ਗਉ ਕਬ, ਬਾਅ, ੪੦ : ੩	- ੩੪੨
ਖੋਜਿ ਲਹਉ ਹਰਿ ਸੰਤ ਜਨਾ ਸੰਗੁ ਸੰਮ੍ਰਿਥ ਪੁਰਖ ਮਿਲਾਏ ॥	ਗਉ ੫, ਛੰਤ ੪, ੩ : ੩	- ੨੪੯

ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥	ਸਾਰ ੫, ੨੦, ੨ : ੨	-	੧੨੦੮
ਖੋਜੀ ਉਪਜੈ ਬਾਦੀ ਬਿਨਸੈ ਹਉ ਬਲਿ ਬਲਿ ਗੁਰ ਕਰਤਾਰਾ ॥	ਮਲਾ ੧, ੩, ੩ : ੨	-	੧੨੫੫
ਖੋਜੀ ਖੋਜਿ ਲਧਾ ਹਰਿ ਸੰਤਨ ਪਾਹਾ ਰਾਮ ॥	ਬਿਲਾ ੫, ਛੰਤ ੧, ੨ : ੨	-	੮੪੫
ਖੋਜੀ ਲਧਮੁ ਖੋਜੁ ਛਡੀਆ ਉਜਾੜਿ ॥	ਗੂਜ ੫, ਵਾਰ ੧੨ ਸ, ੫, ੨ : ੧	-	੫੨੧
ਖੋਟਾ ਕਾਮਿ ਨ ਆਵੈ ਵੇਖੁ ॥	ਧਨਾ ੧, ੭, ੧ : ੪	-	੬੬੨
ਖੋਟੁ ਨ ਕੀਚਈ ਪ੍ਰਭੁ ਪਰਖਣਹਾਰਾ ॥	ਆਸਾ ੫, ਛੰਤ ੧੩, ੩ : ੧	-	੪੬੧
ਖੋਟੇ ਸਚੀ ਦਰਗਹ ਸੁਟੀਅਹਿ ਕਿਸੁ ਆਗੈ ਕਰਹਿ ਪੁਕਾਰ ॥	ਮਾਝ ੧, ਵਾਰ, ੧੨ : ੪	-	੧੪੩
ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ ॥	ਗਉ ੧, ਅਸ ੧੮, ੩ : ੧	-	੨੨੯
ਖੋਟੇ ਕਾ ਮੁਲੁ ਏਕੁ ਦੁਗਾਣਾ ॥	ਧਨਾ ੧, ੬, ੨ : ੨	-	੬੬੨
ਖੋਟੇ ਖਰੇ ਸਭਿ ਪਰਖੀਅਨਿ ਤਿਤੁ ਸਚੇ ਕੈ ਦਰਬਾਰਾ ਰਾਮ ॥	ਵਡ ੩, ਛੰਤ ੪, ੩ : ੧	-	੫੭੦
ਖੋਟੇ ਖਰੇ ਤੁਧੁ ਆਪਿ ਉਪਾਏ ॥	ਮਾਝ ੩, ਅਸ ੧੬, ੬ : ੧	-	੧੧੯
ਖੋਟੇ ਖਰੇ ਪਰਖੀਅਨਿ ਸਾਹਿਬ ਕੈ ਦੀਬਾਣਿ ॥	ਸੂਹੀ ੩, ਵਾਰ ੧੨ ਸ, ੧, ੧ : ੨	-	੭੮੯
ਖੋਟੇ ਖਰੇ ਪਰਖੀਅਨਿ ਤਿਤੁ ਸਚੈ ਦਰਵਾਰਾ ਰਾਮ ॥	ਵਡ ੩, ਛੰਤ ੪, ੩ : ੬	-	੫੭੦
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥	ਸਿਰੀ ੧, ੨੩, ੩ : ੩	-	੨੩
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥	ਸਿਰੀ ੧, ੨੩, ੩ : ੨	-	੨੩
ਖੋਟੇ ਠਉਰ ਨ ਪਾਇਨੀ ਖਰੇ ਖਜਾਨੈ ਪਾਇ ॥	ਸਿਰੀ ੧, ਅਸ ੭, ੪ : ੨	-	੫੭
ਖੋਟੇ ਠਵਰ ਨ ਪਾਇਨੀ ਰਲੇ ਜੂਠਾਨੈ ॥	ਆਸਾ ੧, ਅਸ ੨੦, ੪ : ੨	-	੪੨੧
ਖੋਟੇ ਦਰਗਹ ਸੁਟੀਅਨਿ ਊਭੇ ਕਰਨਿ ਪੁਕਾਰਾ ਰਾਮ ॥	ਵਡ ੩, ਛੰਤ ੪, ੩ : ੨	-	੫੭੦
ਖੋਟੇ ਨਦਰਿ ਨ ਆਵਨੀ ਲੇ ਅਗਨਿ ਜਲਾਈਐ ॥	ਆਸਾ ੧, ਅਸ ੨੦, ੫ : ੨	-	੪੨੧
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥	ਸਿਰੀ ੧, ੨੩, ੩ : ੧	-	੨੩
ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥	ਸਿਰੀ ੧, ੨੩, ੨ : ੨	-	੨੩
ਖੋਟੋ ਪੂਠੋ ਰਾਲੀਐ ਬਿਨੁ ਨਾਵੈ ਪਤਿ ਜਾਇ ॥	ਪ੍ਰਭਾ ੧, ੧੦, ੨ : ੨	-	੧੩੩੦
ਖੋਲਿ ਕਪਾਟ ਮਹਲਿ ਕਿ ਨ ਜਾਹੀ ॥	ਗਉ ਕਬ, ਬਾਅ, ੧੭ : ੨	-	੩੪੧
ਖੋਲਿ ਕਿਵਾਰ ਦਿਖਾਲੇ ਦਰਸਨੁ ਪੁਨਰਪਿ ਜਨਮਿ ਨ ਆਈਐ ॥	ਆਸਾ ੫, ੫੦, ੧ : ੨	-	੩੮੩
ਖੋਲਿ ਕਿਵਾਰਾ ਮਹਲਿ ਬੁਲਾਇਆ ॥	ਰਾਮ ੫, ੧੪, ੪ : ੧	-	੮੮੭
ਖੋਲ੍ਹਿਓ ਕਪਾਟੁ ਤਾ ਮਨੁ ਠਹਰਾਈ ॥ ਰਹਾਉ ਦੂਜਾ ॥	ਸੂਹੀ ੫, ੫, ੪*: ੨	-	੭੩੮
ਖੋਲ੍ਹਿ ਕਪਟ ਗੁਰਿ ਮੇਲੀਆ ਨਾਨਕ ਹਰਿ ਸੰਗਿ ਮੀਤ ॥	ਜੈਤ ੫, ਛੰਤ ੧ ਸ, ੧ : ੨	-	੭੦੩
ਖੋਲ੍ਹਿ ਭੀਤਿ ਮਿਲੇ ਪਰਮਾਨੰਦਾ ॥	ਸਾਰ ੫, ੧੪, ੪ : ੨	-	੧੨੦੬
ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥	ਟੋਡੀ ੫, ੨੨, ੧ : ੧	-	੭੧੬
ਖੋੜ ਸੀਗਾਰ ਕਰੈ ਅਤਿ ਪਿਆਰੀ ॥	ਗਉ ੧, ਅਸ ੧੦, ੩ : ੨	-	੨੨੫
ਖੋੜੇ ਛਾਡਿ ਨ ਦਹ ਦਿਸ ਧਾਵਾ ॥	ਗਉ ਕਬ, ਬਾਅ, ੮ : ੨	-	੩੪੦
ਖੵਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥	ਸਸ ੧, ੩ ; ੨	-	੧੩੫੩
ਗਉਣੁ ਕਰੇ ਚਹੁ ਕੁੰਟ ਕਾ ਘੜੀ ਨ ਬੈਸਣੁ ਸੋਇ ॥	ਸਿਰੀ ੫, ਅਸ ੨੬, ੩ : ੩	-	੭੦
ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ ॥	ਰਾਮ ੧, ਸਿਗੋ, ੬੭ : ੪	-	੯੪੫
ਗਉਰਾ ਅਉ ਕਾਨਰਾ ਕਲ੍ਯਾਨਾ ॥	ਰਾਗ, ੧ : ੩੯	-	੧੪੩੦
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥	ਗਉ ੪, ਵਾਰ ੨੦ ਸ, ੩, ੧ : ੧	-	੩੧੧
ਗਊ ਕਉ ਚਾਰੇ ਸਾਰਦੂਲੁ ॥	ਰਾਮ ੫, ੫੦, ੧ : ੧	-	੮੯੮
ਗਊ ਚਰਿ ਸਿੰਘ ਪਾਛੈ ਪਾਵੈ ॥	ਗਉ ੫, ੧੬੦, ੨ : ੨	-	੧੯੮
ਗਊਤਮ ਸਤੀ ਸਿਲਾ ਨਿਸਤਰੀ ॥	ਗੋਂਡ ਨਾਮ, ੫, ੩ : ੪	-	੮੭੪
ਗਊ ਦੁਹਾਈ ਬਛਰਾ ਮੇਲਿ ॥	ਭੈਰ ਨਾਮ, ੧੦, ੧੯ : ੨	-	੧੧੬੬
ਗਊ ਬਾਛ ਕਉ ਸੰਚੈ ਖੀਰੁ ॥	ਸਾਰ ਨਾਮ, ੧, ੨ : ੩	-	੧੨੫੨
ਗਊ ਬਿਰਾਹਮਣ ਕਉ ਕਰੁ ਲਾਵਹੁ ਗੋਬਰਿ ਤਰਣੁ ਨ ਜਾਈ ॥	ਆਸਾ ੧, ਵਾਰ ੧੬ ਸ, ੧, ੧ : ੧	-	੪੭੧
ਗਊ ਭੈਸ ਮਗਉ ਲਾਵੇਰੀ ॥	ਧਨਾ ਧੰਨਾ, ੪, ੨ : ੧	-	੬੯੫
ਗਇਆ ਸੁ ਜੋਬਨੁ ਧਨ ਪਛੁਤਾਣੀ ॥	ਮਾਰੂ ੧, ੫, ੨ : ੨	-	੯੯੦
ਗਇਆ ਸੁ ਜੋਬਨੁ ਧਨ ਪਛੁਤਾਨੀ ॥	ਆਸਾ ੧, ੨੬, ੩ : ੨	-	੩੫੭
ਗਇਆ ਕਰੋਧੁ ਮਮਤਾ ਤਨਿ ਨਾਠੀ ਪਾਖੰਡੁ ਭਰਮੁ ਗਵਾਇਆ ॥	ਸੂਹੀ ੪, ਛੰਤ ੧, ੨ : ੪	-	੭੭੩
ਗਇਆ ਕਲੇਸੁ ਭਇਆ ਸੁਖੁ ਸਾਚਾ ਹਰਿ ਹਰਿ ਨਾਮੁ ਸਮਾਲੀ ਜੀਉ ॥	ਮਾਝ ੫, ੩੯, ੧ : ੩	-	੧੦੫

ਗਇਆ ਨ ਆਵੈ ਆਇ ਨ ਜਾਇ ॥	ਰਾਮ ੧, ਓਅੰ, ੨੦ : ੩	੯੩੨
ਗਇਆ ਪਿੰਡੁ ਭਰਤਾ ॥	ਗੋਂਡ ਨਾਮ, ੧, ੨ : ੧	੮੭੩
ਗਇਆ ਭਰਮੁ ਰਹਿਆ ਪਰਮਾਨੰਦਾ ॥	ਗਉ ਕਬ, ੨੦, ੩ : ੨	੩੨੭
ਗਈ ਗਿਲਾਨਿ ਸਾਧ ਕੈ ਸੰਗਿ ॥	ਰਾਮ ੫, ੩੧, ੨ : ੩	੮੯੨
ਗਈ ਠਗਉਰੀ ਠਗੁ ਪਹਿਚਾਨਿਆ ॥	ਗਉ ਕਬ, ਅਸ ੩੯, ੩ : ੨	੩੩੧
ਗਈ ਬਹੋੜੁ ਬੰਦੀ ਛੋੜੁ ਨਿਰੰਕਾਰੁ ਦੁਖਦਾਰੀ ॥	ਸੋਰ ੫, ੬੨, ੧ : ੧	੬੨੪
ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥	ਬਿਲਾ ੫, ੧੧੧, ੧ : ੧	੮੨੬
ਗਈ ਬਿਆਧਿ ਉਬਰੇ ਜਨ ਮੀਤ ॥	ਗਉ ੫, ੧੭੧, ੩ : ੨	੨੦੦
ਗਈ ਬੁਨਾਵਨ ਮਾਹੋ ॥	ਗਉ ਕਬ, ਅਸ ੫੪, ੧*: ੧	੩੩੫
ਗਏ ਸਿਗੀਤ ਪੁਕਾਰੀ ਧਾਹ ॥	ਮਾਝ ੧, ਵਾਰ ੧ ਸ, ੧, ੨ : ੧੧	੧੩੭
ਗਏ ਕਲੇਸ ਰੋਗ ਸਭਿ ਨਾਸੇ ਪ੍ਰਭਿ ਅਪੁਨੈ ਕਿਰਪਾ ਧਾਰੀ ॥	ਸੋਰ ੫, ੪੨, ੧ : ੧	੬੧੯
ਗਹਣੇ ਪਉਣੁ ਪਾਣੀ ਬੈਸੰਤਰੁ ਚੰਦੁ ਸੂਰਜੁ ਅਵਤਾਰ ॥	ਆਸਾ ੧, ਵਾਰ ੫ ਸ, ੧, ੧ : ੨	੪੬੫
ਗਹਡੜੜਾ ਤ੍ਰਿਣਿ ਛਾਇਆ ਗਾਫਲ ਜਲਿਓਹੁ ਭਾਹਿ ॥	ਮਾਰੂ ੫, ਵਾਰ ੬ ਸ, ੫, ੧ : ੧	੧੦੯੬
ਗਹਡਿਓ ਮੂੜ ਨਰਿ ਹਾਂ ॥	ਆਸਾ ੫, ੧੫੭, ੧ : ੩	੪੦੯
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥	ਆਸਾ ੫, ਛੰਤ ੧੪, ੧ : ੨	੪੬੧
ਗਹਰੀ ਕਰਿ ਕੈ ਨੀਵ ਖੁਦਾਈ ਊਪਰਿ ਮੰਡਪ ਛਾਏ ॥	ਧਨਾ ਨਾਮ, ੧, ੧ : ੧	੬੯੨
ਗਹਰੀ ਬਿਭੂਤ ਲਾਇ ਬੈਠਾ ਤਾੜੀ ॥	ਰਾਮ ੫, ੧੩, ੨ : ੧	੮੮੬
ਗਹਿ ਓਟ ਚਿਤਵੀ ਨਾਥ ॥	ਬਿਲਾ ੫, ਅਸ ੨, ੪ : ੫	੮੩੮
ਗਹਿ ਕੰਠਿ ਲਾਇਆ ਗੁਰਿ ਮਿਲਾਇਆ ਜਸੁ ਬਿਮਲ ਸੰਤ ਵਖਾਣਿਆ ॥	ਆਸਾ ੫, ਛੰਤ ੯, ੧ : ੪	੪੫੮
ਗਹਿ ਕੰਠਿ ਲਾਈਐ ਨਹ ਲਜਾਈਐ ਚਰਨ ਰਜ ਮਨੁ ਪਾਗੀਐ ॥	ਬਿਲਾ ੫, ਛੰਤ ੨, ੨ : ੪	੮੪੬
ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥	ਬਿਹਾ ੫, ੭, ੫ : ੫	੫੪੭
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥	ਆਸਾ ੫, ਛੰਤ ੧੨, ੩ : ੫	੪੬੦
ਗਹਿ ਚਰਨ ਸਾਧੂ ਸੰਗ ॥	ਬਿਲਾ ੫, ਅਸ ੨, ੧ : ੩	੮੩੭
ਗਹਿ ਭੁਜਾ ਪ੍ਰਭ ਜੀ ਲੇਹੁ ॥	ਬਿਲਾ ੫, ਅਸ ੨, ੨ : ੩	੮੩੮
ਗਹਿ ਭੁਜਾ ਲੀਨੇ ਦਇਆ ਕੀਨੇ ਆਪਨੇ ਕਰਿ ਮਾਨਿਆ ॥	ਜੈਤ ੫, ਛੰਤ ੨, ੪ : ੪	੭੦੫
ਗਹਿ ਭੁਜਾ ਲੀਨੇ ਦਇਆ ਕੀਨੑੇ ਪ੍ਰਭ ਏਕ ਅਗਮ ਅਪਾਰੋ ॥	ਬਿਹਾ ੫, ੫, ੨ : ੫	੫੪੫
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥	ਆਸਾ ੫, ਛੰਤ ੧੨, ੪ : ੩	੪੬੧
ਗਹਿ ਭੁਜਾ ਲੀਨੋ ਦਾਸੁ ਅਪਨੋ ਜੋਤਿ ਜੋਤੀ ਰਲੀ ॥	ਕੇਦਾ ੫, ੧੪, ੨ : ੧	੧੧੨੧
ਗਹਿ ਭੁਜਾ ਲੀਨੑੀ ਦਾਸਿ ਕੀਨੑੀ ਅੰਕੁਰਿ ਉਦੋਤੁ ਜਣਾਇਆ ॥	ਬਿਲਾ ੫, ਛੰਤ ੨, ੩ : ੩	੮੪੬
ਗਹਿ ਭੁਜਾ ਲੀਨੑੀ ਪ੍ਰੇਮ ਭੀਨੀ ਮਿਲਨੁ ਪ੍ਰੀਤਮ ਸਚ ਮਗਾ ॥	ਬਿਹਾ ੫, ੪, ੧ : ੫	੫੪੪
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਤਉ ਪ੍ਰਸਾਦੀ ਮਾਨੀਐ ॥	ਮਲਾ ੫, ਛੰਤ ੧, ੩ : ੪	੧੨੭੮
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥	ਆਸਾ ੫, ਛੰਤ ੧੪, ੩ : ੫	੪੬੨
ਗਹਿਰ ਗੰਭੀਰ ਅਥਾਹ ਸੁਆਮੀ ਅਤੁਲੁ ਨ ਜਾਈ ਕਿਆ ਮਿਨਾ ॥	ਮਾਰੂ ੫, ਸੋਲਾ ੮, ੧੩ : ੩	੧੦੭੯
ਗਹਿਰ ਗਭੀਰ ਅਥਾਹੁ ਹਾਥ ਨ ਲਭਈ ॥	ਮਲਾ ੧, ਵਾਰ, ੨੩ : ੫	੧੨੮੮
ਗਹਿਰ ਗੰਭੀਰ ਅਪਾਰ ਗੁਣਤਾਸੁ ॥	ਰਾਮ ੫, ੨੧, ੪ : ੨	੮੮੯
ਗਹਿਰ ਗੰਭੀਰ ਅੰਮ੍ਰਿਤ ਨਾਮੁ ਤੇਰਾ ॥	ਮਾਝ ੫, ੨੩, ੪ : ੧	੧੦੧
ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀ ਅਨ ਪੂਜਾ ॥	ਸਾਰ ੧, ਅਸ ੨, ੫ : ੧	੧੨੩੩
ਗਹਿਰ ਗੰਭੀਰ ਬਿਅੰਤ ਗੁਸਾਈ ਅੰਤੁ ਨਹੀ ਕਿਛੁ ਪਾਰਾਵਾਰੇ ॥	ਆਸਾ ੫, ੩੬, ੪ : ੧	੩੭੯
ਗਹਿਰ ਗੰਭੀਰ ਬੇਅੰਤ ਗੋਵਿੰਦੇ ॥	ਮਾਝ ੫, ੧੬, ੧ : ੨	੯੯
ਗਹਿਰ ਗੰਭੀਰੁ ਅਥਾਹ ਅਤਿ ਬਡ ਸੁਭਰੁ ਸਦਾ ਸਭ ਬਿਧਿ ਰਤਨਾਗਰੁ ॥	ਸਵ ੪, ਮਥੁ, ੪ : ੨	੧੪੦੪
ਗਹਿਰ ਗੰਭੀਰੁ ਅਥਾਹੁ ਅਪਾਰੁ ਅਗਣਤ ਤੂੰ ॥	ਰਾਮ ੫, ਵਾਰ, ੨੨ : ੭	੯੬੬
ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥	ਮਾਰੂ ੫, ਵਾਰ, ੨੩ : ੬	੧੧੦੨
ਗਹਿਰ ਗੰਭੀਰੁ ਗਹੀਰੁ ਸੁਜਾਨਾ ॥	ਗਉ ੫, ਸੁਖ ੧੬, ੧ : ੬	੨੮੩
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥	ਸਲੋ ਫਰ, ੨੬ : ੨	੧੩੭੯
ਗਹਿਲਾ ਲੋਕੁ ਨ ਜਾਣਦਾ ਹੰਸੁ ਨ ਕੋਧ੍ਰਾ ਖਾਇ ॥	ਸਲੋ ਫਰ, ੬੫ : ੨	੧੩੮੧
ਗਹੀ ਓਟ ਸਾਧਾਇਆ ॥	ਸੂਹੀ ੫, ੪੬, ੪ : ੧	੭੪੬

ਗਣਤ ਸਰੀਰਿ ਪੀਰ ਹੈ ਹਰਿ ਬਿਨੁ ਗੁਰ ਸਬਦੀ ਹਰਿ ਪਾਂਈ ॥	ਸਾਰ ੧, ਅਸ ੧, ੨ : ੧	-	੧੨੩੨
ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥	ਸਿਰੀ ੧, ਅਸ ੨, ੧ : ੨	-	੫੪
ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ ॥	ਰਾਮ ੧, ਓਅੰ, ੩੨ : ੫	-	੯੩੪
ਗਣਤ ਗਣੀਐ ਸਹਸਾ ਜੀਐ ॥	ਮਾਰੂ ੧, ਸੋਲਾ ੩, ੧੨ : ੧	-	੧੦੨੩
ਗਣਤ ਗਣੀਐ ਸਹਸਾ ਦੁਖੁ ਜੀਐ ॥	ਰਾਮ ੧, ਅਸ ੪, ੫ : ੧	-	੯੦੪
ਗਣਤ ਗਣੈ ਸੋ ਜਲੈ ਸੰਸਾਰਾ ॥	ਮਾਰੂ ੩, ਸੋਲਾ ੧੮, ੯ : ੧	-	੧੦੬੨
ਗਣਤ ਤਿਨਾ ਦੀ ਕੋ ਕਿਆ ਕਰੇ ਜੋ ਆਪਿ ਬਖਸੇ ਕਰਤਾਰਿ ॥	ਮਾਝ ੧, ਵਾਰ, ੧੨ : ੮	-	੧੪੩
ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥	ਰਾਮ ੧, ਓਅੰ, ੪੯ : ੨	-	੯੩੭
ਗਣਤ ਨ ਗਣੀ ਹੁਕਮੁ ਪਛਾਣਾ ਬੋਲੀ ਭਾਇ ਸੁਭਾਈ ॥	ਪ੍ਰਭਾ ੧, ਅਸ ੪, ੫ : ੧	-	੧੩੪੪
ਗਣਤ ਮਿਟਾਈ ਚੂਕੀ ਧਾਈ ਕਦੇ ਨ ਵਿਆਪੈ ਮਨ ਚਿੰਦਾ ॥	ਆਸਾ ੫, ਛੰਤ ੧, ੩ : ੪	-	੪੫੨
ਗਣਤੀ ਗਣਉ ਨ ਗਣਿ ਸਕਉ ਊਠਿ ਸਿਧਾਰੇ ਕੇਤ ॥	ਗਉ ੫, ਬਾਅ, ੨੯ : ੨	-	੨੫੫
ਗਣਤੀ ਗਣੀ ਨ ਛੂਟੈ ਕਤਹੂ ਕਾਚੀ ਦੇਹ ਇਆਣੀ ॥	ਸੂਹੀ ੫, ੫੩, ੨ : ੧	-	੭੪੮
ਗਣਤੀ ਗਣੀ ਨ ਜਾਇ ਤੇਰੈ ਦਰਿ ਪੜੇ ॥	ਗੂਜ ੫, ਵਾਰ, ੨ : ੨	-	੫੧੮
ਗਣਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਇ ॥	ਸਾਰ ੪, ਵਾਰ ੨੩ ਸ, ੪, ੨ : ੧	-	੧੨੪੬
ਗਣਤੈ ਪ੍ਰਭੂ ਨ ਪਾਈਐ ਦੂਜੈ ਭਰਮੀਤਾ ॥	ਗੂਜ ੩, ਵਾਰ, ੪ : ੨	-	੫੧੦
ਗਣਿ ਗਣਿ ਜੋਤਕੁ ਕਾਂਡੀ ਕੀਨੀ ॥	ਰਾਮ ੧, ਅਸ ੪, ੨ : ੧	-	੯੦੪
ਗਤਿ ਅਵਗਤਿ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ॥	ਪ੍ਰਭਾ ੧, ੪, ੩ : ੨	-	੧੩੨੮
ਗਤਿ ਅਵਿਗਤ ਕੀ ਸਾਰ ਨ ਜਾਣੈ ਬੂਝੈ ਸਬਦੁ ਕਮਾਈ ਹੇ ॥	ਮਾਰੂ ੧, ਸੋਲਾ ੫, ੧੩ : ੩	-	੧੦੨੫
ਗਤਿ ਅਵਿਗਤਿ ਕਛੁ ਨਦਰਿ ਨ ਆਇਆ ॥	ਸਿਰੀ ੫, ੯੬, ੪ : ੧	-	੫੧
ਗਤਿ ਸੰਗਿ ਮੀਤਾ ਸੰਤਸੰਗਤਿ ਕਰਿ ਨਦਰਿ ਮੇਲਿ ਮਿਲਾਇਆ ॥	ਧਨਾ ੧, ਛੰਤ ੧, ੩ : ੬	-	੬੮੮
ਗਤਿ ਹੋਵੈ ਸੰਤਹ ਲਗਿ ਪਾਈ ॥	ਆਸਾ ੫, ੬੦, ੪ : ੨	-	੩੮੬
ਗਤਿ ਹੋਵੈ ਨਾਨਕ ਤਿਸੁ ਲਗਿ ਪਾਈ ॥	ਆਸਾ ੫, ੬੧, ੪ : ੨	-	੩੮੬
ਗਤਿ ਨਾਨਕ ਜਪਿ ਏਕ ਹਰਿ ਨਾਮ ॥	ਗਉ ੫, ਸੁਖ ੧੫, ੧ : ੧੦	-	੨੮੨
ਗਤਿ ਪਾਈਐ ਗੁਰ ਪੂਰੇ ਟੇਕ ॥੪ ॥	ਆਸਾ ੫, ੯੭, ੪ : ੨	-	੩੯੫
ਗਤਿ ਪਾਵਹਿ ਸੁਖ ਸਹਜ ਅਨੰਦਾ ਕਾਟੇ ਜਮ ਕੇ ਫਾਹਾ ॥	ਦੇਵ ੫, ੧੦, ੧*: ੨	-	੫੩੦
ਗਤਿ ਪਾਵਹਿ ਮਤਿ ਹੋਇ ਪ੍ਰਗਾਸ ਮਹਲੀ ਪਾਵਹਿ ਠਾਉ ॥	ਗਉ ੫, ਬਾਅ, ੩੨ : ੪	-	੨੫੭
ਗਤਿ ਮਿਤਿ ਪਾਈ ਆਤਮੁ ਚੀਨੀ ॥	ਗਉ ੧, ਅਸ ੧੫, ੪ : ੩	-	੨੨੭
ਗਤਿ ਮੁਕਤਿ ਕਦੇ ਨ ਹੋਵਈ ਹਉਮੈ ਕਰਮ ਕਮਾਹਿ ॥	ਮਲਾ ੩, ੨, ੨ : ੨	-	੧੨੫੮
ਗਤੁ ਭਰਮ ਮੋਹ ਬਿਕਾਰ ਬਿਨਸੇ ਜੋਨਿ ਆਵਣ ਸਭ ਰਹੇ ॥	ਆਸਾ ੫, ਛੰਤ ੯, ੨ : ੩	-	੪੫੮
ਗਦਹੀ ਹੋਇ ਕੈ ਅਉਤਰੈ ਭਾਰੁ ਸਹੈ ਮਨ ਚਾਰਿ ॥	ਸਲੋ ਕਬ, ੧੦੮ : ੨	-	੧੩੭੦
ਗਦਹੁ ਚੰਦਨਿ ਖਉਲੀਐ ਭੀ ਸਾਹੂ ਸਿਉ ਪਾਣੁ ॥	ਸੂਹੀ ੩, ਵਾਰ ੧੪ ਸ, ੧, ੧ : ੪	-	੭੯੦
ਗੰਧਣ ਵੈਣ ਸੁਣਹਿ ਉਰਝਾਵਹਿ ਨਾਮੁ ਲੈਤ ਅਲਕਾਇਆ ॥	ਆਸਾ ੫, ੧੨੫, ੨ : ੧	-	੪੦੨
ਗੰਧਣ ਵੈਣਿ ਰਤਾ ਹਿਤਕਾਰੀ ਸਬਦੈ ਸੁਰਤਿ ਨ ਆਈ ॥	ਸੋਰ ੧, ੩, ੨ : ੩	-	੫੯੬
ਗੰਧਾਰੀ ਸੀਹੁਤੀ ਉਚਾਰੀ ॥	ਰਾਗ, ੧ : ੧੬	-	੧੪੩੦
ਗੰਧ੍ਰਬ ਕੋਟਿ ਕਰਹਿ ਜੈਕਾਰ ॥	ਭੈਰ ਕਬ, ਅਸ ੨, ੬ : ੨	-	੧੧੬੩
ਗਨਨੁ ਨ ਜਾਈ ਕੀਮ ਨ ਪਾਇ ॥	ਰਾਮ ੫, ੪੨, ੪ : ੨	-	੮੯੬
ਗਨੰਤ ਸ੍ਰਾਸਾ ਭੈਯਾਨ ਧਰਮੰ ॥	ਸਸ ੫, ੩ : ੪	-	੧੩੫੪
ਗਨਿਕਾ ਉਧਰੀ ਹਰਿ ਕਹੈ ਤੋਤ ॥	ਬਸੰ ੫, ਅਸ ੧, ੨ : ੧	-	੧੧੯੨
ਗਨਿ ਮਿਨਿ ਦੇਖਹੁ ਸਗਲ ਬੀਚਾਰਿ ॥	ਰਾਮ ੫, ੩੩, ੨ : ੧	-	੮੯੩
ਗਨਿ ਮਿਨਿ ਦੇਖਹੁ ਮਨੈ ਮਾਹਿ ਸਰਪਰ ਚਲਨੋ ਲੋਗ ॥	ਗਉ ੫, ਬਾਅ, ੧੯ ਸ: ੧	-	੨੫੪
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥	ਭੈਰ ੫, ੧੦, ੨ : ੨	-	੧੧੩੮
ਗੰਭੀਰੰ ਉਚੈ ਸਰਬਗਿ ਅਪਾਰਾ ॥	ਸਸ ੫, ੫ : ੨	-	੧੩੫੪
ਗੰਭੀਰ ਧੀਰ ਨਾਮ ਹੀਰ ਊਚ ਮੂਚ ਅਪਾਰੰ ॥	ਰਾਮ ੫, ੫੯, ੨ : ੧	-	੯੦੧
ਗਯਉ ਦੁਖੁ ਦੂਰਿ ਬਰਖਨ ਕੋ ਸੁ ਗੁਰੂ ਮੁਖੁ ਦੇਖਿ ਗਰੂ ਸੁਖੁ ਪਾਯਉ ॥	ਸਵ ੪, ਨਲ੍ਹ, ੧੦ : ੫	-	੧੪੦੦
ਗਰਹ ਨਿਵਾਰੇ ਸਤਿਗੁਰੂ ਦੇ ਅਪਣਾ ਨਾਉ ॥	ਆਸਾ ੫, ੧੨੦, ੧ : ੨	-	੪੦੦
ਗਰਤ ਘੋਰ ਅੰਧ ਤੇ ਕਾਢਹੁ ਪ੍ਰਭ ਨਾਨਕ ਨਦਰਿ ਨਿਹਾਰਿ ॥	ਕਾਨ ੫, ੧੯, ੨ : ੨	-	੧੩੦੧
ਗਰਧਪ ਵਾਂਗੂ ਲਾਹੇ ਪੇਟਿ ॥	ਗਉ ੫, ੧੦੭*, ੧ : ੨	-	੨੦੧

ਗਰਧਬ ਪ੍ਰੀਤਿ ਭਸਮ ਸੰਗਿ ਹੋਇ ॥	ਗਉ ੫, ਸੁਖ ੪, ੪ : ੮	੨੬੭
ਗਰਬ ਗਤੰ ਸੁਖ ਆਤਮ ਧਿਆਨਾ ॥	ਗਉ ੧, ਅਸ ੧, ੭ : ੧	੨੨੧
ਗਰਬੰਤਿ ਨਾਰੀ ਮਦੋਨ ਮਤੰ ॥	ਸਸ ੫, ੬੩ : ੧	੧੩੫੯
ਗਰਬ ਨਿਵਾਰਣ ਸਰਬ ਸਧਾਰਣ ਕਿਛੂ ਕੀਮਤਿ ਕਹੀ ਨ ਜਾਈ ਹੇ ॥	ਮਾਰੂ ੫, ਸੋਲਾ ੧, ੪ : ੩	੧੦੭੧
ਗਰਬਵਤੀ ਕਾ ਨਾਹੀ ਠਾਉ ॥	ਬਸੰ ਰਵਿ, ੧, ੧ : ੩	੧੧੯੬
ਗਰਬਿ ਅਟੀਆ ਤ੍ਰਿਸਨਾ ਜਲਹਿ ਦੁਖੁ ਪਾਵਹਿ ਦੂਜੈ ਭਾਇ ॥	ਸਿਰੀ ੩, ੬੧, ੨ : ੨	੩੮
ਗਰਬਿ ਗਇਆ ਬਿਨੁ ਸਤਿਗੁਰ ਹੇਤਿ ॥	ਗਉ ੧, ਅਸ ੯, ੫ : ੩	੨੨੪
ਗਰਬਿ ਗਹਿਲੜੋ ਮੂੜੜੋ ਹੀਓ ਰੇ ॥	ਟੋਡੀ ੫, ੧੯, ੧*: ੧	੭੧੫
ਗਰਬਿ ਗਹੇਲੀ ਮਹਲੁ ਨ ਪਾਵੈ ॥	ਸੂਹੀ ੫, ੩, ੩ : ੧	੭੩੭
ਗਰਬਿ ਗਰਬਿ ਉਆਹੂ ਮਹਿ ਪਰੀਆ ॥	ਆਸਾ ੫, ੮੬, ੧*: ੨	੩੯੨
ਗਰਬਿ ਮੁਸੈ ਘਰੁ ਚੋਰੁ ਕਿਸੁ ਰੂਆਈਐ ॥	ਸੂਹੀ ੧, ਅਸ ੪, ੫ : ੨	੭੫੨
ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ ॥	ਸਲੋ ੯, ੪੨ : ੧	੧੪੨੮
ਗਰਬੁ ਗੁਮਾਨੁ ਨ ਮਨ ਤੇ ਹੁਟੈ ॥	ਗਉ ੫, ਸੁਖ ੩, ੩ : ੨	੨੬੫
ਗਰਬੁ ਨ ਕੀਜੈ ਨਾਨਕਾ ਮਤੁ ਸਿਰਿ ਆਵੈ ਭਾਰੁ ॥	ਰਾਮ ੩, ਵਾਰ ੧੯ ਸ, ੧, ੩ : ੨	੯੫੬
ਗਰਬੁ ਨ ਕੀਜੈ ਰੇਣ ਹੋਵੀਜੈ ਤਾ ਗਤਿ ਜੀਅਰੇ ਤੇਰੀ ॥	ਸੂਹੀ ੫, ਛੰਤ ੪, ੧ : ੫	੭੭੯
ਗਰਬੁ ਨਿਵਾਰਿ ਗਗਨ ਪੁਰੁ ਪਾਏ ॥	ਗਉ ੧, ੯, ੧ : ੩	੧੫੩
ਗਰਬੁ ਨਿਵਾਰਿ ਮਿਲੈ ਪ੍ਰਭੁ ਸਾਰਥਿ ॥	ਰਾਮ ੧, ਅਸ ੪, ੩ : ੩	੯੦੪
ਗਰਬੁ ਬਡੋ ਮੂਲੁ ਇਤਨੋ ॥	ਗਉ ੫, ੧੪੮*, ੧*: ੧	੨੧੨
ਗਰਬੁ ਮੋਹੁ ਤਜਿ ਹੋਵਉ ਰੇਨ ॥	ਆਸਾ ੫, ੮੪, ੩ : ੩	੩੯੧
ਗਰਭ ਉਦਰ ਬਿਲਲਾਟ ਕਰਤਾ ਤਹਾਂ ਹੋਵਤ ਦੀਨ ॥	ਸਾਰ ੫, ੧੦੮, ੧ : ੨	੧੨੨੫
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥	ਗਉ ੫, ਸੁਖ ੪, ੧ : ੪	੨੬੬
ਗਰਭ ਅਗਨਿ ਮਹਿ ਜਿਨਹਿ ਉਬਾਰਿਆ ॥	ਮਾਰੂ ੫, ਸੋਲਾ ੧੩, ੨ : ੧	੧੦੮੪
ਗਰਭ ਕੁੰਟ ਮਹਿ ਉਰਧ ਤਪ ਕਰਤੇ ॥	ਗਉ ੫, ਬਾਅ, ੬ : ੩	੨੫੧
ਗਰਭ ਕੁੰਟ ਮਹਿ ਜਿਨਹਿ ਧਾਰਿਓ ਨਹੀ ਬਿਖੈ ਬਨ ਮਹਿ ਹੋਰ ॥	ਕੇਦਾ ੫, ੧੦, ੨ : ੧	੧੧੨੧
ਗਰਭ ਕੁੰਡ ਨਰਕ ਤੇ ਰਾਖੈ ਭਵਜਲੁ ਪਾਰਿ ਉਤਾਰੇ ॥	ਗਉ ੫, ੧੩੮*, ੨ : ੧	੨੧੦
ਗਰਭ ਕੁੰਡਲ ਮਹਿ ਉਰਧ ਧਿਆਨੀ ॥	ਮਾਰੂ ੧, ਸੋਲਾ ੭, ੫ : ੧	੧੦੨੬
ਗਰਭ ਘੋਰ ਮਹਿ ਰਾਖਨਹਾਰੁ ॥	ਗੋਂਡ ੫, ੫, ੧ : ੩	੮੬੩
ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥	ਸਿਰੀ ਬੇਣੀ, ੧, ੧ : ੪	੯੩
ਗਰਭ ਜੋਨਿ ਕਲਿ ਕਾਲ ਜਾਲ ਦੁਖ ਬਿਨਾਸਨੁ ਹਰਿ ਰਖੇ ॥	ਕਲਿ ੫, ੭, ੧*: ੨	੧੩੨੨
ਗਰਭ ਜੋਨਿ ਛੋਡਿ ਜਉ ਨਿਕਸਿਓ ਤਉ ਲਾਗੋ ਅਨ ਠਾਂਹੀ ॥	ਸਾਰ ੫, ੧੬, ੧ : ੨	੧੨੦੭
ਗਰਭ ਜੋਨਿ ਮਹਿ ਉਰਧ ਤਪੁ ਕਰਤਾ ॥	ਗਉ ਕਬ, ਅਸ ੬੭, ੨ : ੧	੩੩੭
ਗਰਭ ਜੋਨਿ ਵਿਸਟਾ ਕਾ ਵਾਸੁ ॥	ਆਸਾ ੩, ੪੫, ੩ : ੩	੩੬੨
ਗਰਭ ਜੋਨੀ ਵਾਸੁ ਪਾਇਦੇ ਗਰਭੇ ਗਲਿ ਜਾਣੇ ॥	ਗਉ ੩, ੩੭, ੩ : ੩	੧੬੩
ਗਰਭ ਜੋਨੀ ਵਿਚਿ ਕਦੇ ਨ ਨਿਕਲੈ ਬਿਸਟਾ ਮਾਹਿ ਸਮਾਇ ॥	ਭੈਰ ੩, ੧੩, ੧ : ੨	੧੧੩੦
ਗਰਭ ਮਹਿ ਰਾਖਿਆ ਜਿਨਿ ਕਰਿ ਜਤਨੁ ॥	ਗਉ ੫, ੭੫, ੧ : ੨	੧੭੭
ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥	ਗਉ ਕਬ, ੭, ੧ : ੧	੩੨੪
ਗਰਲ ਨਾਸੁ ਤਨਿ ਨਠਯੋ ਅਮਿਉ ਅੰਤਰਗਤਿ ਪੀਓ ॥	ਸਵ ੨, ਕਲੁ, ੭ : ੨	੧੩੯੨
ਗਰੀ ਛੁਹਾਰੇ ਖਾਂਦੀਆ ਮਾਣਨਿ ਸੇਜੜੀਆ ॥	ਆਸਾ ੧, ਅਸ ੧੧, ੩ : ੨	੪੧੭
ਗਰੀਬ ਦਾਸ ਕੀ ਪ੍ਰਭੁ ਸਰਣਾਇ ॥	ਗੋਂਡ ੫, ੨੦, ੨ : ੪	੮੬੮
ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥	ਮਾਰੂ ੫, ਸੋਲਾ ੧, ੪ : ੨	੧੦੭੧
ਗਰੀਬ ਨਿਵਾਜੁ ਗੁਸਈਆ ਮੇਰਾ ਮਾਥੈ ਛਤ੍ਰੁ ਧਰੈ ॥	ਮਾਰੂ ਰਵਿ, ੧, ੧*: ੨	੧੧੦੬
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥	ਭੈਰ ੫, ੧੦, ੩ : ੨	੧੧੩੮
ਗਰੀਬਾ ਉਪਰਿ ਜਿ ਖਿੰਜੈ ਦਾੜੀ ॥	ਗਉ ੫, ੧੬੭, ੧ : ੧	੧੯੯
ਗਰੀਬਾ ਅਨਾਥਾ ਤੇਰਾ ਮਾਣਾ ॥	ਮਾਝ ੫, ੧੪, ੧ : ੨	੯੮
ਗਰੀਬੀ ਗਦਾ ਹਮਾਰੀ ॥	ਸੋਰ ੫, ੮੦, ੧ : ੧	੬੨੮
ਗਰੁੜ ਚੜ੍ਹੇ ਆਏ ਗੋਪਾਲ ॥	ਭੈਰ ਨਾਮ, ੧੦, ੧੬ : ੨	੧੧੬੬
ਗਰੁੜ ਚੜ੍ਹੇ ਗੋਬਿੰਦ ਆਇਲਾ ॥	ਭੈਰ ਨਾਮ, ੧੦, ੧੫ : ੨	੧੧੬੬

ਗਰੁੜ ਮੁਖਿ ਨਹੀ ਸਰਪ ਤ੍ਰਾਸ ॥	ਮਾਲੀ ੫, ੩, ੩ : ੧	੯੮੭
ਗਰੁੜਾ ਖਾਣਾ ਦੁਧ ਸਿਉਂ ਗਾਡਿ ॥	ਬਸੰ ੧, ੩, ੧ : ੪	੧੧੯੮
ਗਰੁੜੁ ਸਬਦੁ ਮੁਖਿ ਪਾਇਆ ਹਉਮੈ ਬਿਖੁ ਹਰਿ ਮਾਰੀ ॥	ਮਲਾ ੩, ੯, ੧ : ੨	੧੨੬੦
ਗਲ ਮਹਿ ਪਾਹਣੁ ਲੈ ਲਟਕਾਵੈ ॥	ਸੂਹੀ ੫, ੯, ੧ : ੨	੭੩੯
ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲ ਮਰਿ ਜਾਏ ॥	ਗਉ ੪, ਵਾਰ ੧੫ ਸ, ੪, ੧ : ੬	੩੦੮
ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥	ਆਸਾ ੧, ਵਾਰ ੨੨ ਸ, ੨, ੧ : ੨	੪੭੪
ਗਲਾਂ ਕਰੇ ਘਣੇਰੀਆ ਤਾਂ ਅੰਨ੍ੇ ਪਵਣਾ ਖਾਤੀ ਟੋਵੈ ॥	ਸਲੋ ੧, ੩੨ : ੨	੧੪੧੨
ਗਲਾ ਬਾਂਧਿ ਦੁਹਿ ਲੇਇ ਅਹੀਰੁ ॥	ਸਾਰ ਨਾਮ, ੧, ੨ : ੪	੧੨੫੨
ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥	ਮਲਾ ੧, ਵਾਰ ੧੯ ਸ, ੧, ੨ : ੧੪	੧੨੮੬
ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ ॥	ਵਡ ੧, ਅਲਾ ੪, ੩ : ੪	੫੮੧
ਗਲਿ ਚਮੜੀ ਜਉ ਛੋਡੈ ਨਾਹੀ ॥	ਆਸਾ ੫, ੮੭, ੧ : ੩	੩੯੨
ਗਲਿ ਜੇਵਰੀ ਧੰਧੈ ਲਪਟਾਇ ॥	ਗਉ ੧, ਅਸ ੧੧, ੫ : ੨	੨੨੬
ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥	ਸੋਰ ੪, ੬, ੪ : ੨	੬੦੭
ਗਲਿ ਜੇਵੜੀ ਹਉਮੈ ਕੇ ਫਾਸਾ ॥	ਗਉ ੫, ੭੧, ੨ : ੩	੧੭੬
ਗਲਿ ਪਾਥਰ ਕੈਸੇ ਤਰੈ ਅਥਾਹ ॥	ਗਉ ੫, ਸੁਖ ੪, ੫ : ੮	੨੬੭
ਗਲਿ ਫਾਹੀ ਸਿਰਿ ਮਾਰੇ ਧੰਧਾ ॥	ਪ੍ਰਭਾ ੧, ੧੧, ੧ : ੨	੧੩੩੦
ਗਲਿ ਫਾਹੀ ਬਉਰਾ ਬਉਰਾਨਾ ॥	ਆਸਾ ੧, ਅਸ ੬, ੭ : ੩	੪੧੪
ਗਲਿ ਮਾਲਾ ਤਿਲਕ ਲਿਲਾਟੰ ॥	ਸਸ ੧, ੧ : ੫	੧੩੫੩
ਗਲਿ ਮਾਲਾ ਤਿਲਕੁ ਲਿਲਾਟੰ ॥	ਆਸਾ ੧, ਵਾਰ ੧੪ ਸ, ੧, ੨ : ੫	੪੭੦
ਗਲਿ ਮਿਲਿ ਚਾਲੇ ਏਕੈ ਭਾਈ ॥	ਰਾਮ ੫, ੧੬, ੩ : ੪	੮੮੭
ਗਲੀ ਅਸੀ ਚੰਗੀਆ ਆਚਾਰੀ ਬੁਰੀਆਹ ॥	ਸਿਰੀ ੪, ਵਾਰ ੭ ਸ, ੧, ੨ : ੧	੮੫
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥	ਟੋਡੀ ੫, ੧੨, ੨ : ੧	੭੧੪
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥	ਆਸਾ ੧, ਪਟੀ, ੨੩ : ੨	੪੩੩
ਗਲੀ ਗਰਬਹਿ ਮੁਖਿ ਗੋਵਹਿ ਗਿਆਨ ॥	ਆਸਾ ੫, ੧੨, ੨ : ੩	੩੭੪
ਗਲੀ ਗਲਾ ਸਿਰਜਣਹਾਰ ॥	ਆਸਾ ੧, ੯, ੧ : ੨	੩੫੧
ਗਲੀ ਜਿਨ੍ਾ ਜਪਮਾਲੀਆ ਲੋਟੇ ਹਥਿ ਨਿਬਗ ॥	ਆਸਾ ਕਬ, ੨, ੧ : ੨	੪੭੬
ਗਲੀ ਜੋਗੁ ਨ ਹੋਈ ॥	ਸੂਹੀ ੧, ੮, ੧*: ੧	੭੩੦
ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ ॥	ਮਾਝ ੧, ਵਾਰ ੭ ਸ, ੧, ੨ : ੩	੧੪੧
ਗਲੇ ਹਮਾਰੇ ਜੇਵਰੀ ਜਹ ਖਿੰਚੈ ਤਹ ਜਾਉ ॥	ਸਲੋ ਕਬ, ੭੪ : ੨	੧੩੬੮
ਗਲ੍ਾ ਪਿਟਨਿ ਸਿਰੁ ਖੋਹੇਨਿ ॥	ਸਲੋ ੧, ੬ : ੨	੧੪੧੦
ਗਵਨੁ ਕਰੈਗੋ ਸਗਲੋ ਲੋਗਾ ॥	ਗਉ ੫, ਅਸ ੪, ੪ : ੪	੨੩੭
ਗਵਨੁ ਕੀਆਂ ਧਰਤੀ ਭਰਮਾਤਾ ॥	ਮਾਝ ੫, ੧੨, ੩ : ੨	੯੮
ਗਵਰੀ ਗਾਵਹਿ ਆਸਾਵਰੀ ॥	ਰਾਗ, ੧ : ੪੪	੧੪੩੦
ਗੜ ਕਾਇਆ ਅੰਦਰਿ ਬਹੁ ਹਟ ਬਾਜਾਰਾ ॥	ਮਾਰੂ ੩, ਸੋਲਾ ੯, ੧੩ : ੧	੧੦੫੩
ਗੜਬੜ ਕਰੈ ਕਉਡੀ ਰੰਗੁ ਲਾਇ ॥	ਭੈਰ ੫, ੨੮, ੨ : ੨	੧੧੪੩
ਗੜ ਮਹਿ ਹਾਟ ਪਟਣ ਵਾਪਾਰੋਂ ॥	ਮਾਰੂ ੧, ਸੋਲਾ ੧੬, ੪ : ੧	੧੦੩੬
ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ ॥	ਰਾਮ ੧, ਓਅੰ, ੪੨ : ੬	੯੩੬
ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥	ਰਾਮ ੧, ਓਅੰ, ੪੫ : ੪	੯੩੬
ਗਾਈਐ ਰਾਤਿ ਦਿਨੰਤੁ ਗਾਵਣ ਜੋਗਿਆ ॥	ਰਾਮ ੫, ਵਾਰ, ੨ : ੭	੯੫੭
ਗੜੁ ਲੀਤਾ ਘਟੁ ਲੁਟਿਆ ਦੀਵੜੇ ਗਇਆ ਬੁਝਾਇ ॥	ਸਲੋ ਫਰ, ੪੮ : ੨	੧੩੮੦
ਗੜ੍ ਮੰਦਰ ਗਚ ਗੀਰੀਆ ਕਿਛੁ ਸਾਥਿ ਨ ਜਾਈ ॥	ਸਾਰ ੪, ਵਾਰ, ੨੩ : ੨	੧੨੪੬
ਗੜ੍ਹਿ ਕਾਇਆ ਸੀਗਾਰ ਬਹੁ ਭਾਂਤਿ ਬਣਾਈ ॥	ਸਾਰ ੪, ਵਾਰ, ੨੪ : ੧	੧੨੪੭
ਗਾਉ ਗਾਉ ਰੀ ਦੁਲਹਨੀ ਮੰਗਲਚਾਰਾ ॥	ਆਸਾ ਕਬ, ੨੪, ੧*: ੧	੪੮੨
ਗਾਉ ਮੰਗਲੋ ਨਿਤ ਹਰਿ ਜਨਹੁ ਪੁੰਨੀ ਇਛ ਸਬਾਈ ਰਾਮ ॥	ਸੂਹੀ ੫, ਛੰਤ ੫, ੪ : ੧	੭੮੦
ਗਾਇਓ ਰੀ ਗਾਇਓ ਪ੍ਰਭ ਨਾਨਕ ਗੁਨੀ ਗਹੇਰੋ ॥	ਕਾਨ ੫, ੪੩, ੨ : ੩	੧੩੦੬
ਗਾਇਓ ਰੀ ਮੈ ਗੁਣ ਨਿਧਿ ਮਗੰਲ ਗਾਇਓ ॥	ਸਾਰ ੫, ੧੪, ੧*: ੧	੧੨੦੬
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥	ਕਾਨ ੫, ੧, ੧*: ੧	੧੨੯੮

ਗਾਈ ਪੁਤਾ ਨਿਰਧਨਾ ਪੰਥੀ ਚਾਕਰੁ ਹੋਇ ॥	ਮਲਾ ੧, ਵਾਰ ੨ ਸ, ੧, ੨ : ੨	੧੨੭੯
ਗਾਹਕ ਗੁਨੀ ਅਪਾਰ ਸੁ ਤਤੁ ਪਛਾਨੀਐ ॥	ਫੁਨ ੫, ੧੨ : ੨	੧੩੬੨
ਗਾਹੇ ਨ ਨੇਕੀ ਕਾਰ ਕਰਦਮ ਮਮ ਈਂ ਚਿਨੀ ਅਹਵਾਲ ॥	ਤਿਲੰ ੧, ੧, ੩ : ੨	੭੨੧
ਗਾਛਹੁ ਪੁਤ੍ਰੀ ਰਾਜ ਕੁਆਰਿ ॥	ਬਸੰ ੧, ਅਸ ੧, ੭ : ੧	੧੧੮੭
ਗਾਂਠਿ ਨ ਬਾਧਉ ਬੇਚਿ ਨ ਖਾਉ ॥	ਭੈਰ ਕਬ, ੧, ੧*: ੨	੧੧੫੭
ਗਾਠੀ ਭਿਨਿ ਭਿਨਿ ਭਿਨਿ ਭਿਨਿ ਤਨੀਏ ॥	ਰਾਮ ੫, ੧੨, ੩ : ੨	੮੯੬
ਗਾਡਰ ਲੇ ਕਾਮਧੇਨੁ ਕਰਿ ਪੂਜੀ ॥	ਗਉ ੫, ੧੬੦, ੩ : ੧	੧੯੮
ਗਾਥਾ ਗਾਵੰਤਿ ਨਾਨਕ ਭਬੰ ਪਰਾ ਪੂਰਬਣਹ ॥	ਗਾਥਾ ੫, ੧੮ : ੩	੧੩੬੧
ਗਾਥਾ ਗੂੰਫ ਗੋਪਾਲ ਕਥੰ ਮਥੰ ਮਾਨ ਮਰਦਨਹ ॥	ਗਾਥਾ ੫, ੬ : ੧	੧੩੬੦
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ ॥	ਗਾਥਾ ੫, ੧੦ : ੧	੧੩੬੦
ਗਾਫਲ ਸੰਗਿ ਨ ਤਸੂਆ ਜਾਈ ॥	ਰਾਮ ੫, ੫੨, ੨ : ੪	੮੯੯
ਗਾਫਲ ਗਿਆਨ ਵਿਹੂਣਿਆ ਗੁਰ ਬਿਨੁ ਗਿਆਨੁ ਨ ਭਾਲਿ ਜੀਉ ॥	ਸੂਹੀ ੧, ਅਸ ੨, ੭ : ੧	੭੫੧
ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ ॥	ਗਉ ਕਬ, ਅਸ ੭੩, ੧*: ੨	੩੩੯
ਗਾਰਬਿ ਲਾਗਾ ਜਾਹਿ ਮੁਗਧ ਮਨ ਅੰਤਿ ਗਇਆ ਪਛੁਤਾਵਹੇ ॥	ਆਸਾ ੩, ਛੰਤ ੭, ੬ : ੩	੪੪੧
ਗਾਰੁੜ ਗੁਰ ਗਿਆਨੁ ਧਿਆਨੁ ਗੁਰ ਬਚਨੀ ਬਿਖਿਆ ਗੁਰਮਤਿ ਜਾਰੀ ॥	ਮਲਾ ੧, ਅਸ ੨, ੬ : ੧	੧੨੭੪
ਗਾਲੀ ਹਰਿ ਨੀਹੁ ਨ ਹੋਇ ॥	ਟੋਡੀ ੫, ੧੮, ੧*: ੨	੭੧੫
ਗਾਲ੍ਹੀ ਅਲ ਪਲਾਲੀਆ ਕੰਮਿ ਨ ਆਵਹਿ ਮਿਤ ॥	ਗਉ ੫, ਵਾਰ ੧੨ ਸ, ੫, ੧ : ੨	੩੨੦
ਗਾਲ੍ਹੀ ਬਿਆ ਵਿਕਾਰ ਨਾਨਕ ਧਣੀ ਵਿਹੂਣੀਆ ॥	ਗਉ ੫, ਵਾਰ ੧੪ ਸ, ੫, ੧ : ੨	੩੨੧
ਗਾਵਉ ਗੁਣ ਕੀਰਤਨੁ ਨਿਤ ਸੁਆਮੀ ਕਰਿ ਕਿਰਪਾ ਨਾਨਕ ਦੀਜੈ ਦਾਨੁ ॥	ਬਿਲਾ ੫, ੧੧੫, ੨ : ੨	੮੨੭
ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ ॥	ਸਵ ੧, ਕਲ੍ਹ, ੨ : ੧	੧੩੮੯
ਗਾਵਹਿ ਇੰਦ ਇਦਾਸਣਿ ਬੈਠੇ ਦੇਵਤਿਆ ਦਰਿ ਨਾਲੇ ॥	ਜਪੁ ੧, ੨੭ : ੭	੬
ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ ॥	ਸਵ ੧, ਕਲ੍ਹ, ੨ : ੩	੧੩੮੯
ਗਾਵਹਿ ਈਸਰੁ ਬਰਮਾ ਦੇਵੀ ਸੋਹਨਿ ਸਦਾ ਸਵਾਰੇ ॥	ਜਪੁ ੧, ੨੭ : ੬	੬
ਗਾਵਹਿ ਸਨਕਾਦਿ ਸਾਧ ਸਿਧਾਦਿਕ ਮੁਨਿ ਜਨ ਗਾਵਹਿ ਅਛਲ ਛਲਾ ॥	ਸਵ ੧, ਕਲ੍ਹ, ੩ : ੨	੧੩੮੯
ਗਾਵਹਿ ਸਰਸ ਬਸੰਤ ਕਮੋਦਾ ॥	ਰਾਗ, ੧ : ੩੨	੧੪੩੦
ਗਾਵਹਿ ਸਿਧ ਸਮਾਧੀ ਅੰਦਰਿ ਗਾਵਨਿ ਸਾਧ ਵਿਚਾਰੇ ॥	ਜਪੁ ੧, ੨੭ : ੮	੬
ਗਾਵਹਿ ਕਪਿਲਾਦਿ ਆਦਿ ਜੋਗੇਸੁਰ ਅਪਰੰਪਰ ਅਵਤਾਰ ਵਰੋ ॥	ਸਵ ੧, ਕਲ੍ਹ, ੪ : ੧	੧੩੮੯
ਗਾਵਹਿ ਖੰਡ ਮੰਡਲ ਵਰਭੰਡਾ ਕਰਿ ਕਰਿ ਰਖੇ ਧਾਰੇ ॥	ਜਪੁ ੧, ੨੭ : ੧੪	੬
ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ ॥	ਸਵ ੧, ਕਲ੍ਹ, ੨ : ੨	੧੩੮੯
ਗਾਵਹਿ ਗੀਤ ਨ ਚੀਨਹਿ ਆਪੁ ॥	ਰਾਮ ੧, ਅਸ ੨, ੨ : ੧	੯੦੩
ਗਾਵਹਿ ਗੀਤੇ ਚੀਤਿ ਅਨੀਤੇ ॥	ਆਸਾ ੧, ਅਸ ੭, ੧ : ੧	੪੧੪
ਗਾਵਹਿ ਗੁਣ ਬਰਨ ਚਾਰਿ ਖਟ ਦਰਸਨ ਬ੍ਰਹਮਾਦਿਕ ਸਿਮਰੰਥਿ ਗੁਨਾ ॥	ਸਵ ੧, ਕਲ੍ਹ, ੫ : ੧	੧੩੯੦
ਗਾਵਹਿ ਚਿਤੁ ਗੁਪਤੁ ਲਿਖਿ ਜਾਣਹਿ ਲਿਖਿ ਲਿਖਿ ਧਰਮੁ ਵੀਚਾਰੇ ॥	ਜਪੁ ੧, ੨੭ : ੫	੬
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥	ਸਵ ੧, ਕਲ੍ਹ, ੩ : ੧	੧੩੮੯
ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ॥	ਜਪੁ ੧, ੨੭ : ੧੩	੬
ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥	ਜਪੁ ੧, ੨੭ : ੪	੬
ਗਾਵਹਿ ਮੋਹਣੀਆ ਮਨੁ ਮੋਹਨਿ ਸੁਰਗਾ ਮਛ ਪਇਆਲੇ ॥	ਜਪੁ ੧, ੨੭ : ੧੧	੬
ਗਾਵਹਿ ਰਾਗ ਭਾਤਿ ਬਹੁ ਬੋਲਹਿ ਇਹੁ ਮਨੂਆ ਖੇਲੈ ਖੇਲ ॥	ਆਸਾ ੪, ੬੧, ੨ : ੧	੩੬੮
ਗਾਵਹਿ ਰਾਜੇ ਰਾਣੀਆ ਬੋਲਹਿ ਆਲ ਪਤਾਲ ॥	ਆਸਾ ੧, ਵਾਰ ੪ ਸ, ੧, ੨ : ੫	੪੬੪
ਗਾਵਹੁ ਸੁਣਹੁ ਪੜਹੁ ਨਿਤ ਭਾਈ ਗੁਰ ਪੂਰੈ ਤੂ ਰਾਖਿਆ ॥	ਸੋਰ ੫, ੧੧, ੧*: ੨	੬੧੧
ਗਾਵਹੁ ਗਾਵਹੁ ਕਾਮਣੀ ਬਿਬੇਕ ਬੀਚਾਰੁ ॥	ਆਸਾ ੧, ੧੦, ੧*: ੧	੩੫੧
ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ ਹਰਿ ਸੇਤੀ ਰੰਗੁ ਲਾਇ ॥	ਸੋਰ ੩, ਅਸ ੩, ੧*: ੨	੬੩੯
ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ ॥	ਵਡ ੧, ਅਲਾ ੩, ੮ : ੪	੫੮੧
ਗਾਵਹੁ ਤ ਸੋਹਿਲਾ ਘਰਿ ਸਾਚੈ ਜਿਥੈ ਸਦਾ ਸਚੁ ਧਿਆਵਹੇ ॥	ਰਾਮ ੩, ਅਨੰ, ੩੯ : ੨	੯੨੨
ਗਾਵਹੁ ਰਾਮ ਕੇ ਗੁਣ ਗੀਤ ॥	ਰਾਮ ੫, ੫੭, ੧*: ੧	੯੦੧
ਗਾਵਣਿ ਗਾਵਹਿ ਜਿਨ ਨਾਮ ਪਿਆਰੁ ॥	ਗਉ ੩, ੨੪, ੧ : ੩	੧੫੮
ਗਾਵਣੁ ਸੁਨਣੁ ਸਭੁ ਤੇਰਾ ਭਾਣਾ ॥	ਮਲਾ ੫, ੨੦, ੨ : ੧	੧੨੭੦

ਗਾਵਤ ਸੁਣਤ ਸਭੇ ਹੀ ਮੁਕਤੇ ਸੋ ਧਿਆਈਐ ਜਿਨਿ ਹਮ ਕੀਏ ਜੀਉ ॥	ਮਾਝ ੫, ੩੫, ੧ : ੩	-	੧੦੪
ਗਾਵਤ ਸੁਨਤ ਸੁਨਾਵਤ ਸਰਧਾ ਹਰਿ ਰਸੁ ਪੀ ਵਡਭਾਗੇ ॥	ਸਾਰ ੫, ੧੨, ੨ : ੧	-	੧੨੦੬
ਗਾਵਤ ਸੁਨਤ ਕਮਾਵਤ ਨਿਹਾਲ ॥	ਆਸਾ ੫, ੨੩, ੨ : ੨	-	੩੭੬
ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭਹੂੰ ॥	ਦੇਵ ੫, ੪, ੧*: ੨	-	੫੨੯
ਗਾਵਤ ਸੁਨਤ ਦੋਊ ਭਏ ਮੁਕਤੇ ਜਿਨਾ ਗੁਰਮੁਖਿ ਖਿਨੁ ਹਰਿ ਪੀਕ ॥	ਪ੍ਰਭਾ ੪, ੩, ੧ : ੨	-	੧੩੩੬
ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥	ਨਟ ੪, ਅਸ ੨, ੨ : ੨	-	੯੮੧
ਗਾਵਤ ਗਾਵਤ ਪਰਮ ਗਤਿ ਪਾਈ ॥	ਰਾਮ ੫, ੩੧, ੪ : ੩	-	੮੯੨
ਗਾਵਤ ਰਹੈ ਜੇ ਸਤਿਗੁਰ ਭਾਵੈ ॥	ਗਉ ੩, ੨੪, ੧*: ੧	-	੧੫੮
ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥	ਬਿਲਾ ੫, ੪, ੪ : ੨	-	੮੦੨
ਗਾਵਨਹਾਰੀ ਗਾਵੈ ਗੀਤ ॥	ਕਾਨ ੫, ੫, ੧ : ੧	-	੧੨੯੯
ਗਾਵਨ ਭਾਵਨ ਸੰਤਨ ਤੋਰੈ ਚਰਨ ਉਵਾ ਕੈ ਪਾਉ ॥	ਦੇਵ ੫, ੩੮, ੧*: ੨	-	੫੩੬
ਗਾਵਨਿ ਸੀਤਾ ਰਾਜੇ ਰਾਮ ॥	ਆਸਾ ੧, ਵਾਰ ੫ ਸ, ੧, ੨ : ੮	-	੪੬੫
ਗਾਵਨਿ ਸੁਰਿ ਨਰ ਸੁਘੜ ਸੁਜਾਣਾ ॥	ਵਡ ੧, ਛੰਤ ੨, ੨ : ੩	-	੫੬੬
ਗਾਵਨਿ ਗੋਪੀਆ ਗਾਵਨਿ ਕਾਨ੍ ॥	ਆਸਾ ੧, ਵਾਰ ੫ ਸ, ੧, ੨ : ੭	-	੪੬੫
ਗਾਵਨਿ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ॥	ਜਪੁ ੧, ੨੭ : ੯	-	੬
ਗਾਵਨਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥	ਆਸਾ ੧, ਸੋਦ ੧, ੧ : ੭	-	੮
ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥	ਆਸਾ ੧, ਸੋਦ ੧, ੧ : ੬	-	੮
ਗਾਵਨਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨਿ ਤੁਧਨੋ ਸਾਧ ਬੀਚਾਰੇ ॥	ਆਸਾ ੧, ਸੋਦ ੧, ੧ : ੮	-	੯
ਗਾਵਨਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥	ਆਸਾ ੧, ਸੋਦ ੧, ੧ : ੧੪	-	੯
ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥	ਆਸਾ ੧, ਸੋਦ ੧, ੧ : ੫	-	੮
ਗਾਵਨਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥	ਆਸਾ ੧, ਸੋਦ ੧, ੧ : ੯	-	੯
ਗਾਵਨਿ ਤੁਧਨੋ ਜੋਧ ਮਹਾਬਲ ਸੂਰਾ ਗਾਵਨਿ ਤੁਧਨੋ ਖਾਣੀ ਚਾਰੇ ॥	ਆਸਾ ੧, ਸੋਦ ੧, ੧ : ੧੩	-	੯
ਗਾਵਨਿ ਤੁਧਨੋ ਪੰਡਿਤ ਪੜਨਿ ਰਖੀਸੁਰ ਜੁਗੁ ਜੁਗੁ ਵੇਦਾ ਨਾਲੇ ॥	ਆਸਾ ੧, ਸੋਦ ੧, ੧ : ੧੦	-	੯
ਗਾਵਨਿ ਤੁਧਨੋ ਪੰਡਿਤ ਪੜੇ ਰਖੀਸੁਰ ਜੁਗੁ ਜੁਗੁ ਬੇਦਾ ਨਾਲੇ ॥	ਆਸਾ ੧, ਸੋਦ ੧, ੧ : ੧੦	-	੩੪੭
ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥	ਆਸਾ ੧, ਸੋਦ ੧, ੧ : ੪	-	੮
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥	ਆਸਾ ੧, ਸੋਦ ੧, ੧ : ੧੧	-	੯
ਗਾਵਨਿ ਤੁਧਨੋ ਮੋਹਣੀਆ ਮਨੁ ਮੋਹਨਿ ਸੁਰਗੁ ਮਛੁ ਪਇਆਲੇ ॥	ਆਸਾ ੧, ਸੋਦ ੧, ੧ : ੧੧	-	੩੪੭
ਗਾਵਨਿ ਤੁਧਨੋ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥	ਆਸਾ ੧, ਸੋਦ ੧, ੧ : ੧੨	-	੯
ਗਾਵਨਿ ਪੰਡਿਤ ਪੜਨਿ ਰਖੀਸਰ ਜੁਗੁ ਜੁਗੁ ਵੇਦਾ ਨਾਲੇ ॥	ਜਪੁ ੧, ੨੭ : ੧੦	-	੬
ਗਾਵਨਿ ਰਤਨ ਉਪਾਏ ਤੇਰੇ ਅਠਸਠਿ ਤੀਰਥ ਨਾਲੇ ॥	ਜਪੁ ੧, ੨੭ : ੧੨	-	੬
ਗਾਵਨ੍ਹਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥	ਆਸਾ ੧, ਸੋਦ ੧, ੧ : ੬	-	੩੪੭
ਗਾਵਨ੍ਹਿ ਤੁਧਨੋ ਇੰਦ੍ਰ ਇੰਦ੍ਰਾਸਣਿ ਬੈਠੇ ਦੇਵਤਿਆ ਦਰਿ ਨਾਲੇ ॥	ਆਸਾ ੧, ਸੋਦ ੧, ੧ : ੭	-	੩੪੭
ਗਾਵਨ੍ਹਿ ਤੁਧਨੋ ਸਿਧ ਸਮਾਧੀ ਅੰਦਰਿ ਗਾਵਨ੍ਹਿ ਤੁਧਨੋ ਸਾਧ ਬੀਚਾਰੇ ॥	ਆਸਾ ੧, ਸੋਦ ੧, ੧ : ੮	-	੩੪੭
ਗਾਵਨ੍ਹਿ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰਿ ਕਰਿ ਰਖੇ ਤੇਰੇ ਧਾਰੇ ॥	ਆਸਾ ੧, ਸੋਦ ੧, ੧ : ੧੪	-	੩੪੭
ਗਾਵਨ੍ਹਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਵੀਚਾਰੇ ॥	ਆਸਾ ੧, ਸੋਦ ੧, ੧ : ੫	-	੩੪੭
ਗਾਵਨ੍ਹਿ ਤੁਧਨੋ ਜਤੀ ਸਤੀ ਸੰਤੋਖੀ ਗਾਵਨਿ ਤੁਧਨੋ ਵੀਰ ਕਰਾਰੇ ॥	ਆਸਾ ੧, ਸੋਦ ੧, ੧ : ੯	-	੩੪੭
ਗਾਵਨ੍ਹਿ ਤੁਧਨੋ ਜੋਧ ਮਹਾਬਲ ਸੂਰਾ ਗਾਵਨ੍ਹਿ ਤੁਧਨੋ ਖਾਣੀ ਚਾਰੇ ॥	ਆਸਾ ੧, ਸੋਦ ੧, ੧ : ੧੩	-	੩੪੭
ਗਾਵਨ੍ਹਿ ਤੁਧਨੋ ਪਉਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮ ਦੁਆਰੇ ॥	ਆਸਾ ੧, ਸੋਦ ੧, ੧ : ੪	-	੩੪੭
ਗਾਵਨ੍ਹਿ ਤੁਧਨੋ ਰਤਨ ਉਪਾਏ ਤੇਰੇ ਜੇਤੇ ਅਠਸਠਿ ਤੀਰਥ ਨਾਲੇ ॥	ਆਸਾ ੧, ਸੋਦ ੧, ੧ : ੧੨	-	੩੪੭
ਗਾਵਿਆ ਸੁਣਿਆ ਤਿਨ ਕਾ ਹਰਿ ਥਾਇ ਪਾਵੈ ਜਿਨ ਸਤਿਗੁਰ ਕੀ ਆਗਿਆ ਸਤਿ ਸਤਿ ਕਰਿ ਮਾਨੀ ॥	ਧਨਾ ੪, ੧੧, ੧ : ੨	-	੬੬੯
ਗਾਵਿ ਲੇਹਿ ਤੂ ਗਾਵਨਹਾਰੇ ॥	ਆਸਾ ੫, ੯੯, ੧ : ੧	-	੩੯੫
ਗਾਵੀਐ ਸੁਣੀਐ ਮਨਿ ਰਖੀਐ ਭਾਉ ॥	ਜਪੁ ੧, ੫ : ੫	-	੨
ਗਾਵੇ ਕਾ ਫਲੁ ਹੋਈ ॥	ਸੋਰ ੧, ੧੨, ੧ : ੩	-	੫੯੯
ਗਾਵੈ ਕੋ ਸਾਜਿ ਕਰੇ ਤਨੁ ਖੇਹ ॥	ਜਪੁ ੧, ੩ : ੫	-	੧
ਗਾਵੈ ਕੋ ਗੁਣ ਵਡਿਆਈਆ ਚਾਰ ॥	ਜਪੁ ੧, ੩ : ੩	-	੧
ਗਾਵੈ ਕੋ ਜਾਪੈ ਦਿਸੈ ਦੂਰਿ ॥	ਜਪੁ ੧, ੩ : ੭	-	੧

ਗਿਆਨ ਰਤਨਿ ਮਨੁ ਮਾਜੀਐ ਬਹੁੜਿ ਨ ਮੈਲਾ ਹੋਇ ॥	ਮਾਰੂ ੧, ੧੦, ੪ : ੨	-	੯੯੨
ਗਿਆਨ ਰਤਨੁ ਅੰਤਰਿ ਤਿਸੁ ਜਾਗੈ ॥	ਸੂਹੀ ੫, ੨, ੩ : ੨	-	੭੩੭
ਗਿਆਨ ਰਤਨੁ ਸਦਾ ਘਟਿ ਚਾਨਣੁ ਅਗਿਆਨ ਅੰਧੇਰੁ ਗਵਾਇਦਾ ॥	ਮਾਰੂ ੩, ਸੋਲਾ ੧੯, ੧੨ : ੩	-	੧੦੬੩
ਗਿਆਨ ਰਤਨੁ ਬਲਿਆ ਘਟਿ ਚਾਨਣੁ ਅਗਿਆਨੁ ਅੰਧੇਰਾ ਜਾਇ ॥	ਆਸਾ ੪, ੬੩, ੧ : ੨	-	੩੬੮
ਗਿਆਨ ਰਤਨੁ ਮਨਿ ਪਰਗਟੁ ਭਇਆ ॥	ਮਾਰੂ ੪, ਸੋਲਾ ੧, ੯ : ੧	-	੧੦੬੯
ਗਿਆਨ ਰਤਨੁ ਮਨਿ ਵਸੈ ਆਇ ॥	ਆਸਾ ੧, ੧੮, ੪ : ੪	-	੩੫੪
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥	ਆਸਾ ੧, ੩੫, ੪ : ੨	-	੩੫੯
ਗਿਆਨਵੰਤ ਕਉ ਤਤੁ ਬੀਚਾਰ ॥	ਗਉ ਕਬ, ਬਾਅ, ੪੫ : ੬	-	੩੪੩
ਗਿਆਨ ਵਿਹੂਣਾ ਕਥਿ ਕਥਿ ਲੂਝੈ ॥	ਆਸਾ ੧, ਵਾਰ ੭ ਸ, ੧, ੧ : ੧੬	-	੪੬੬
ਗਿਆਨ ਵਿਹੂਣਾ ਕਿਛੂ ਨ ਸੂਝੈ ॥	ਮਾਰੂ ੩, ਸੋਲਾ ੧, ੧੪ : ੨	-	੧੦੪੪
ਗਿਆਨ ਵਿਹੂਣਾ ਗਾਵੈ ਗੀਤ ॥	ਸਾਰ ੪, ਵਾਰ ੨੨ ਸ, ੧, ੧ : ੧	-	੧੨੪੫
ਗਿਆਨ ਵਿਹੂਣੀ ਪਿਰ ਮੁਤੀਆ ਪਿਰਮੁ ਨ ਪਾਇਆ ਜਾਇ ॥	ਸਿਰੀ ੩, ੬੧, ੩ : ੧	-	੩੮
ਗਿਆਨ ਵਿਹੂਣੀ ਭਵੈ ਸਬਾਈ ॥	ਮਾਰੂ ੧, ਸੋਲਾ ੧੪, ੮ : ੧	-	੧੦੩੪
ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥	ਸੋਰ ੧, ਅਸ ੪, ੫ : ੨	-	੬੩੭
ਗਿਆਨਿ ਰਤਨਿ ਸਾਚੈ ਸਹਜਿ ਸਮਾਏ ॥	ਆਸਾ ੩, ੫੦, ੪ : ੪	-	੩੬੪
ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ ॥	ਵਡ ੩, ਅਲਾ ੩, ੪ : ੫	-	੫੮੪
ਗਿਆਨੀ ਅੰਜਨੁ ਸਚ ਕਾ ਡੇਖੈ ਡੇਖਣਹਾਰੁ ॥	ਮਾਰੂ ੧, ਅਸ ੯, ੭ : ੧	-	੧੦੧੫
ਗਿਆਨੀਆ ਅੰਦਰਿ ਗੁਰ ਸਬਦੁ ਹੈ ਨਿਤ ਹਰਿ ਲਿਵ ਸਦਾ ਵਿਗਾਸੁ ॥	ਸਲੋ ੩, ੨੧ : ੪	-	੧੪੧੫
ਗਿਆਨੀਆ ਕਾ ਇਹੁ ਮਹਤੁ ਹੈ ਮਨ ਮਾਹਿ ਸਮਾਨਾ ॥	ਮਾਰੂ ੩, ਵਾਰ, ੮ : ੩	-	੧੦੮੯
ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥	ਸਿਰੀ ੩, ਅਸ ੨੩, ੧੦ : ੧	-	੬੮
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥	ਮਲਾ ੧, ਵਾਰ ੧੦ ਸ, ੩, ੨ : ੫	-	੧੨੮੨
ਗਿਆਨੀਆ ਨੋ ਸਭੁ ਸਚੁ ਹੈ ਸਚੁ ਸੋਝੀ ਹੋਈ ॥	ਆਸਾ ੩, ਅਸ ੨੭, ੭ : ੧	-	੪੨੫
ਗਿਆਨੀ ਹਰਿ ਬੋਲਹੁ ਦਿਨੁ ਰਾਤਿ ॥	ਮਲਾ ੪, ੫, ੧* : ੧	-	੧੨੬੪
ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ ॥	ਬਿਹਾ ੪, ਵਾਰ ੧੯ ਸ, ੩, ੧ : ੩	-	੫੫੬
ਗਿਆਨੀ ਹੋਵੈ ਸੁ ਗੁਰਮੁਖਿ ਬੂਝੈ ਸਾਚੀ ਸਿਫਤਿ ਸਲਾਹਾ ਹੇ ॥	ਮਾਰੂ ੩, ਸੋਲਾ ੧੩, ੪ : ੩	-	੧੦੫੬
ਗਿਆਨੀ ਕੀ ਹੋਇ ਵਰਤੀ ਦਾਸਿ ॥	ਆਸਾ ੫, ੧, ੪ : ੧	-	੩੭੦
ਗਿਆਨੀ ਗਿਆਨੁ ਕਮਾਵਹਿ ॥	ਸਿਰੀ ੫, ਅਸ ੨੭, ੧ : ੨	-	੭੧
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ ॥	ਰਾਮ ਰਵਿ, ੧, ੨ : ੨	-	੯੭੪
ਗਿਆਨੀ ਗੁਰ ਬਿਨੁ ਭਗਤਿ ਨ ਹੋਈ ॥	ਸੂਹੀ ੪, ੪, ੧* : ੧	-	੭੩੨
ਗਿਆਨੀ ਜਾਗਹਿ ਸਵਹਿ ਸੁਭਾਇ ॥	ਸੋਰ ੪, ਵਾਰ ੯ ਸ, ੩, ੨ : ੫	-	੬੪੬
ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤਿ ਹੋਇ ॥	ਸਲੋ ੧, ੩੧ : ੨	-	੧੪੧੨
ਗਿਆਨੀ ਧਿਆਨੀ ਆਖਿ ਸੁਣਾਏ ॥	ਮਾਰੂ ੩, ਸੋਲਾ ੨, ੨ : ੨	-	੧੦੪੫
ਗਿਆਨੀ ਧਿਆਨੀ ਗੁਰ ਗੁਰਹਾਈ ॥	ਆਸਾ ੧, ਸੋਦ ੨, ੨ : ੩	-	੯
ਗਿਆਨੀ ਧਿਆਨੀ ਗੁਰ ਗੁਰ ਹਾਈ ॥	ਆਸਾ ੧, ੧, ੨ : ੩	-	੩੪੯
ਗਿਆਨੀ ਧਿਆਨੀ ਚਤੁਰ ਪੇਖਿ ਰਹਨੁ ਨਹੀ ਇਹ ਠਾਇ ॥	ਗਉ ੫, ਬਾਅ, ੧੯ : ੫	-	੨੫੪
ਗਿਆਨੀ ਧਿਆਨੀ ਪੂਛਹੁ ਕੋਈ ॥	ਮਾਰੂ ੩, ਸੋਲਾ ੧੯, ੧੪ : ੨	-	੧੦੬੩
ਗਿਆਨੀ ਧਿਆਨੀ ਬਹੁ ਉਪਦੇਸੀ ਇਹੁ ਜਗੁ ਸਗਲੋ ਧੰਧਾ ॥	ਗਉ ਕਬ, ਅਸ ੬੭, ੨ : ੧	-	੩੩੮
ਗਿਆਨੀ ਨਚਹਿ ਵਾਜੇ ਵਾਵਹਿ ਰੂਪ ਕਰਹਿ ਸੀਗਾਰੁ ॥	ਆਸਾ ੧, ਵਾਰ ੧੧ ਸ, ੧, ੨ : ੪	-	੪੬੯
ਗਿਆਨੀ ਬੂਝਹਿ ਸਹਜਿ ਸੁਭਾਏ ॥	ਗਉ ੩, ਅਸ ੬, ੫ : ੩	-	੨੩੨
ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥	ਸਾਰ ੪, ਵਾਰ ੧੬ ਸ, ੧, ੨ : ੩	-	੧੨੪੩
ਗਿਆਨੁ ਸ੍ਰੇਸਟ ਊਤਮ ਇਸਨਾਨੁ ॥	ਗਉ ੫, ਸੁਖ ੨੪, ੬ : ੪	-	੨੯੬
ਗਿਆਨੁ ਕਮਾਈਐ ਪੂਛਿ ਜਨਾਂ ॥	ਬਸੰ ੫, ੩, ੨ : ੨	-	੧੧੮੦
ਗਿਆਨੁ ਗਿਆਨੁ ਕਥੈ ਸਭੁ ਕੋਈ ॥	ਬਿਲਾ ੧, ਅਸ ੧, ੨ : ੧	-	੮੩੧
ਗਿਆਨੁ ਗੁੜੁ ਸਾਲਾਹ ਮੰਡੇ ਭਉ ਮਾਸੁ ਆਹਾਰੁ ॥	ਬਿਹਾ ੪, ਵਾਰ ੧੨ ਸ, ਮਰ, ੨ : ੪	-	੫੫੩
ਗਿਆਨੁ ਜਨੇਊ ਧਿਆਨੁ ਕੁਸਪਾਤੀ ॥	ਆਸਾ ੧, ੨੦, ੧ : ੨	-	੩੫੫
ਗਿਆਨੁ ਧਿਆਨੁ ਸਚੁ ਗਹਿਰ ਗੰਭੀਰਾ ॥	ਮਾਰੂ ੧, ਸੋਲਾ ੧੩, ੧੩ : ੧	-	੧੦੩੪
ਗਿਆਨੁ ਧਿਆਨੁ ਸਭ ਦਾਤਿ ਕਥੀਅਲੇ ਸੇਤ ਬਰਨ ਸਭਿ ਦੂਤਾ ॥	ਗੂਜ ੧, ਅਸ ੧, ੭ : ੧	-	੫੦੩

ਗਿਆਨੁ ਧਿਆਨੁ ਸਭੁ ਕੋਈ ਰਵੈ ॥	ਸੂਹੀ ੧, ੨, ੨ : ੧	-	੭੨੮
ਗਿਆਨੁ ਧਿਆਨੁ ਸਭੁ ਗੁਰ ਤੇ ਹੋਈ ॥	ਬਿਲਾ ੧, ਅਸ ੧, ੩ : ੧	-	੮੩੧
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥	ਮਲਾ ੧, ਵਾਰ ੨੫ ਸ, ੧, ੨ : ੧੧	-	੧੨੯੦
ਗਿਆਨੁ ਧਿਆਨੁ ਕਛੁ ਸੂਝੈ ਨਾਹੀ ਚਤੁਰੁ ਕਹਾਵੈ ਪਾਂਡੇ ॥	ਮਲਾ ੧, ਵਾਰ ੨੫ ਸ, ੧, ੨ : ੧੬	-	੧੨੯੦
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ ॥	ਸੂਹੀ ੫, ੫੭, ੪ : ੧	-	੭੫੦
ਗਿਆਨੁ ਧਿਆਨੁ ਕਿਛੁ ਕਰਮੁ ਨ ਜਾਨਾ ਨਾਹਿਨ ਨਿਰਮਲ ਕਰਣੀ ॥	ਜੈਤ ੫, ੧੨, ੧ : ੧	-	੭੦੨
ਗਿਆਨੁ ਧਿਆਨੁ ਗੁਣ ਅੰਕਿ ਸਮਾਣੇ ਪ੍ਰਭ ਭਾਣੇ ਤਾ ਭਾਇਆ ॥	ਤੁਖਾ ੧, ਬਾਰਾ, ੧੩ : ੪	-	੧੧੦੯
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥	ਸਿਰੀ ੧, ਪਹ ੨, ੨ : ੪	-	੭੫
ਗਿਆਨੁ ਧਿਆਨੁ ਗੁਰ ਸਬਦੁ ਹੈ ਮੀਠਾ ॥	ਗਉ ੩, ੩੪, ੨ : ੧	-	੧੬੨
ਗਿਆਨੁ ਧਿਆਨੁ ਜੁਗਤਿ ਸਚੁ ਜਾਗੈ ॥	ਗਉ ੧, ਅਸ ੬, ੪ : ੨	-	੨੨੩
ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥	ਮਿਰੀ ੧, ਅਸ ੧੦, ੨ : ੧	-	੫੯
ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥	ਪ੍ਰਭਾ ੧, ਅਸ ੨, ੩ : ੧	-	੧੩੪੨
ਗਿਆਨੁ ਧਿਆਨੁ ਲੇ ਸਮਸਰਿ ਰਹੈ ॥	ਰਾਮ ੧, ਓਅੰ, ੭ : ੫	-	੯੩੦
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ ॥	ਆਸਾ ੧, ਵਾਰ ੪ ਸ, ੧, ੨ : ੮	-	੪੬੫
ਗਿਆਨੁ ਪ੍ਰਚੰਡੁ ਬਲਿਆ ਘਟਿ ਚਾਨਣੁ ਘਰ ਮੰਦਰ ਸੋਹਾਇਆ ॥	ਸੂਹੀ ੪, ਛੰਤ ੩, ੩ : ੪	-	੭੭੫
ਗਿਆਨੁ ਭਇਆ ਤਹ ਕਰਮਹ ਨਾਸੁ ॥	ਭੈਰ ਰਵਿ, ੧, ੩ : ੪	-	੧੧੬੭
ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥	ਮਾਰੂ ੫, ਵਾਰ, ੨੧ : ੬	-	੧੧੦੨
ਗਿਆਨੈ ਕਾਰਨ ਕਰਮ ਅਭਿਆਸੁ ॥	ਭੈਰ ਰਵਿ, ੧, ੩ : ੩	-	੧੧੬੭
ਗਿਆਰਹ ਮਾਸ ਪਾਸ ਕੈ ਰਾਖੇ ਏਕੈ ਮਾਹਿ ਨਿਧਾਨਾ ॥	ਪ੍ਰਭਾ ਕਬ, ੨, ੩ : ੨	-	੧੩੪੯
ਗਿਰਸਤ ਮਹਿ ਚਿੰਤ ਉਦਾਸ ਅਹੰਕਾਰ ॥	ਆਸਾ ੫, ੫੮, ੩ : ੧	-	੩੮੫
ਗਿਰਮਤੀ ਗਿਰਸਤਿ ਧਰਮਾਤਾ ॥	ਸਿਰੀ ੫, ਅਸ ੨੭, ੪ : ੩	-	੭੧
ਗਿਰਹ ਕੁਟੰਬ ਮਹਿ ਸਹਜਿ ਸਮਾਧੀ ॥	ਸਾਰ ੪, ਵਾਰ ੨੩ ਸ, ੪, ੧ : ੩	-	੧੨੪੬
ਗਿਰਹੀ ਮਹਿ ਸਦਾ ਹਰਿ ਜਨ ਉਦਾਸੀ ਗਿਆਨ ਤਤ ਬੀਚਾਰੀ ॥	ਸੋਰ ੩, ੧, ੨ : ੨	-	੫੯੯
ਗਿਰਤ ਕੂਪ ਮਹਿ ਖਾਹਿ ਮਿਠਾਈ ॥	ਆਸਾ ੫, ੮੧, ੧ : ੨	-	੩੯੦
ਗਿਰੰਤ ਗਿਰਿ ਪਤਿਤ ਪਾਤਾਲੰ ਜਲੰਤ ਦੇਦੀਪ੍ਯ ਬੈਸ੍ਵਾਂਤਰਹ ॥	ਸਸ ੫, ੧੭ : ੧	-	੧੩੫੫
ਗਿਰੰਬਾਰੀ ਵਡ ਸਾਹਬੀ ਸਭੁ ਨਾਨਕ ਸੁਪਨੁ ਥੀਆ ॥	ਸਿਰੀ ੫, ੭੨, ੪ : ੨	-	੪੨
ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥	ਸਾਰ ੫, ੧੦, ੩ : ੨	-	੧੨੦੫
ਗਿਰਿ ਤਰ ਜਲ ਜੁਆਲਾ ਭੈ ਰਾਖਿਓ ਰਾਜਾ ਰਾਮਿ ਮਾਇਆ ਫੇਰੀ ॥	ਭੈਰ ਨਾਮ, ੮, ੩ : ੨	-	੧੧੬੫
ਗਿਰਿ ਤਰ ਥਲ ਜਲ ਭਵਨ ਭਰਪੁਰਿ ਘਟਿ ਘਟਿ ਲਾਲਨ ਛਾਵਨੀ ਨੀਕੀ ॥	ਮਲਾ ੫, ੨੫, ੨ : ੧	-	੧੨੭੨
ਗਿਰਿ ਤਰ ਧਰਣਿ ਗਗਨ ਅਰੁ ਤਾਰੇ ॥	ਗਉ ੫, ਅਸ ੪, ੩ : ੧	-	੨੩੭
ਗਿਰਿ ਬਸੁਧਾ ਜਲ ਪਵਨ ਜਾਇਗੋ ਇਕਿ ਸਾਧ ਬਚਨ ਅਟਲਾਧਾ ॥	ਸਾਰ ੫, ੬, ੧ : ੨	-	੧੨੦੪
ਗਿਲੀ ਗਿਲੀ ਰੋਡੜੀ ਭਉਦੀ ਭਵਿ ਭਵਿ ਆਇ ॥	ਮਾਰੂ ੫, ਵਾਰ ੯ ਸ, ੫, ੨ : ੧	-	੧੦੯੭
ਗੀਤ ਸਾਦ ਚਾਖੇ ਸੁਣੇ ਬਾਦ ਸਾਦ ਤਨਿ ਰੋਗੁ ॥	ਮਾਰੂ ੧, ਅਸ ੩, ੮ : ੧	-	੧੦੧੦
ਗੀਤ ਚਰਿਤ ਪ੍ਰਭ ਕੇ ਗੁਨ ਗਾਵਾ ॥	ਗਉ ੫, ੧੪੯*, ੨ : ੨	-	੨੧੨
ਗੀਤ ਨਾਦ ਹਰਖ ਚਤੁਰਾਈ ॥	ਪ੍ਰਭਾ ੧, ੧੪, ੧ : ੧	-	੧੩੩੧
ਗੀਤ ਨਾਦ ਕਵਿਤ ਕਵੇ ਸੁਣਿ ਰਾਮ ਨਾਮਿ ਦੁਖੁ ਭਾਗੈ ॥	ਤੁਖਾ ੧, ਬਾਰਾ, ੧੩ : ੫	-	੧੧੦੯
ਗੀਤ ਨਾਦ ਕੀਰਤਨੁ ਗਾਵੰਤਾ ਜੀਉ ॥	ਗਉ ੫, ੧੬੬*, ੩ : ੩	-	੨੧੬
ਗੀਤ ਨਾਦ ਮੁਖਿ ਰਾਗ ਅਲਾਪੇ ਮਨਿ ਨਹੀ ਹਰਿ ਹਰਿ ਗਾਵਾ ॥	ਮਾਰੂ ੫, ੧੫, ੩ : ੩	-	੧੦੦੩
ਗੀਤ ਰਾਗ ਘਨ ਤਾਲ ਸਿ ਕੂਰੇ ॥	ਬਿਲਾ ੧, ਅਸ ੨, ੩ : ੧	-	੮੩੨
ਗੁਸਾਂਈ ਗਰਿਸ੍ਟ ਰੂਪੇਣ ਸਿਮਰਣੰ ਸਰਬਤ੍ਰ ਜੀਵਣਹ ॥	ਸਸ ੫, ੫੪ : ੧	-	੧੩੫੯
ਗੁਸਾਈ ਤੇਰਾ ਕਹਾ ਨਾਮੁ ਕੈਸੇ ਜਾਤੀ ॥	ਮਾਰੂ ੧, ੧੧, ੧*: ੧	-	੯੯੨
ਗੁਸਾਈ ਪਰਤਾਪੁ ਤੁਹਾਰੋ ਡੀਠਾ ॥	ਸਾਰ ੫, ਅਸ ੧, ੧*: ੧	-	੧੨੩੫
ਗੁਹਜ ਕਥਾ ਇਹ ਗੁਰ ਤੇ ਜਾਣੀ ॥	ਸੂਹੀ ੫, ੧੨, ੪ : ੧	-	੭੩੯
ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸਿ ਤਾ ਸਰਬ ਸੁਖੁ ਪਾਈਐ ॥	ਬਿਲਾ ੪, ਵਾਰ, ੩ : ੩	-	੮੫੦
ਗੁਹਜ ਪਾਵਕੋ ਬਹੁਤੁ ਪ੍ਰਜਾਰੈ ਮੋ ਕਉ ਸਤਿਗੁਰਿ ਦੀਓ ਹੈ ਬਤਾਇ ॥	ਗੂਜ ੫, ੨੧, ੧*: ੨	-	੫੦੦
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥	ਗਉ ੪, ਵਾਰ, ੧੬ : ੨	-	੩੦੯
ਗੁਝੜਾ ਲਧਮੁ ਲਾਲੁ ਮਥੈ ਹੀ ਪਰਗਟੁ ਥਿਆ ॥	ਮਾਰੂ ੫, ਵਾਰ ੭ ਸ, ੫, ੩ : ੧	-	੧੦੯੬

ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥	ਸੂਹੀ ੪, ਛੰਤ ੧, ੪ : ੪	-	੭੭੩
ਗੁਣੁ ਅਵਗੁਣੁ ਮੇਰਾ ਕਿਛੁ ਨ ਬੀਚਾਰਿਆ ਬਖਸਿ ਲੀਆ ਖਿਨ ਮਾਹੀ ॥	ਵਡ ੫, ਛੰਤ ੧, ੪ : ੪	-	੫੭੭
ਗੁਣੁ ਏਹੋ ਹੋਰੁ ਨਾਹੀ ਕੋਇ ॥	ਆਸਾ ੧, ਸੋਦ ੩, ੩ : ੩	-	੯
ਗੁਣੁ ਏਹੋ ਹੋਰੁ ਨਾਹੀ ਕੋਇ ॥	ਆਸਾ ੧, ੨, ੩ : ੩	-	੩੪੯
ਗੁਨਹ ਉਸ ਕੇ ਸਗਲ ਆਫੂ ਤੇਰੇ ਜਨ ਦੇਖਹਿ ਦੀਦਾਰੁ ॥	ਤਿਲੰ ੫, ੪, ੩ : ੨	-	੭੨੪
ਗੁਨਹਗਾਰ ਲੂਣ ਹਰਾਮੀ ॥	ਸੂਹੀ ੫, ੯, ੩ : ੧	-	੭੩੯
ਗੁਨਹਾਂ ਬਖਸਣਹਾਰੁ ਸਬਦੁ ਕਮਾਵਹੀ ॥	ਆਸਾ ੧, ਅਸ ੧੬, ੮ : ੨	-	੪੨੦
ਗੁਨਹੀ ਭਰਿਆ ਮੈ ਫਿਰਾ ਲੋਕੁ ਕਹੈ ਦਰਵੇਸੁ ॥	ਸਲੋ ਫਰ, ੬੧ : ੨	-	੧੩੮੧
ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥	ਧਨਾ ੪, ੮, ੧ : ੧	-	੬੬੯
ਗੁਨ ਕਹੇ ਨਾਨਕ ਹਰਿ ਹਰੇ ਹਰਿ ਹਰੇ ॥	ਬਸੰ ੫, ੧੮, ੨ : ੮	-	੧੧੮੫
ਗੁਨ ਕੀਰਤਿ ਨਿਧਿ ਮੋਰੀ ॥	ਗਉ ੫, ੧੫੬*, ੧*: ੧	-	੨੧੩
ਗੁਨ ਗਾਇ ਸੁਨਿ ਲਿਖਿ ਦੇਇ ॥	ਬਿਲਾ ੫, ਅਸ ੨, ੧੦ : ੧	-	੮੩੮
ਗੁਨ ਗਾਏ ਪ੍ਰਭ ਤੁਮ੍ ਬੇਅੰਤ ॥	ਬਸੰ ੫, ੧, ੧*: ੨	-	੧੧੮੦
ਗੁਨ ਗਾਹਕ ਮੇਰੇ ਪ੍ਰਾਨ ਅਧਾਰਾ ॥	ਪ੍ਰਭਾ ੫, ਅਸ ੧, ੧ : ੪	-	੧੩੪੭
ਗੁਨ ਗਾਵਹ ਠਾਕੁਰ ਅਬਿਨਾਸੀ ਕਲਮਲ ਸਗਲੇ ਝਾਰਹਉ ॥	ਦੇਵ ੫, ੧੯, ੨ : ੧	-	੫੩੨
ਗੁਨ ਗਾਵਹ ਪ੍ਰਭ ਅਗਮ ਠਾਕੁਰ ਕੇ ਗੁਨ ਗਾਇ ਰਹੇ ਹੈਰਾਨ ॥	ਪ੍ਰਭਾ ੪, ੧, ੪ : ੧	-	੧੩੩੫
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥	ਪ੍ਰਭਾ ੫, ੨, ੧ : ੪	-	੧੩੩੭
ਗੁਨ ਗਾਵਹੁ ਨਿਤ ਰਾਮ ਕੇ ਇਹ ਅਵਖਦ ਜੋਗ ॥	ਬਿਲਾ ੫, ੨੮, ੧ : ੨	-	੮੦੭
ਗੁਨ ਗਾਵਹੁ ਪ੍ਰਭ ਪਰਮਾਨੰਦ ॥	ਗਉ ੫, ਸੁਖ ੨੨, ੫ : ੨	-	੨੯੩
ਗੁਨ ਗਾਵਤ ਅਚੁਤ ਅਬਿਨਾਸੀ ਕਾਮ ਕ੍ਰੋਧ ਬਿਨਸੇ ਮਦ ਢੀਠੇ ॥	ਟੋਡੀ ੫, ੨੭, ੧ : ੧	-	੭੧੭
ਗੁਨ ਗਾਵਤ ਅਤੁਲ ਸੁਖੁ ਪਾਇਆ ਠਾਕੁਰ ਅਗਮ ਅਪਾਰੇ ॥	ਟੋਡੀ ੫, ੩੦, ੧ : ੨	-	੭੧੮
ਗੁਨ ਗਾਵਤ ਸੁਖ ਚੈਨ ॥	ਮਲਾ ੫, ੨੯, ੧*: ੨	-	੧੨੭੨
ਗੁਨ ਗਾਵਤ ਗੋਵਿੰਦ ਕੇ ਸਭ ਇਛ ਪੁਜਾਮੀ ਰਾਮ ॥	ਬਿਲਾ ੫, ਛੰਤ ੫, ੩ : ੩	-	੮੪੮
ਗੁਨ ਗਾਵਤ ਛੀਪਾ ਦੁਸਟਾਰਿਓ ਪ੍ਰਭਿ ਰਾਖੀ ਪੈਜ ਜਨਗੇ ॥	ਨਟ ੪, ੪, ੨ : ੨	-	੯੭੬
ਗੁਨ ਗਾਵਤ ਤੂਟੈ ਜਮ ਜਾਲੁ ॥	ਬਿਲਾ ੫, ੨੪, ੧ : ੨	-	੮੦੭
ਗੁਨ ਗਾਵਤ ਤੇਰੀ ਉਤਰਸਿ ਮੈਲੁ ॥	ਗਉ ੫, ਸੁਖ ੧੯, ੭ : ੧	-	੨੮੯
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥	ਸੋਰ ੫, ੬੩, ੧ : ੨	-	੬੨੫
ਗੁਨ ਗਾਵਤ ਮਨਿ ਹੋਇ ਅਨੰਦ ॥	ਪ੍ਰਭਾ ੫, ੩, ੧ : ੧	-	੧੩੩੮
ਗੁਨ ਗਾਵਤ ਮਨਿ ਹੋਇ ਬਿਗਾਸਾ ॥	ਸਵ ੪, ਕਲ੍ਯ, ੧ : ੩	-	੧੩੯੬
ਗੁਨ ਗੁਪਾਲ ਨ ਜਪਹਿ ਰਸਨਾ ਫਿਰਿ ਕਦਹੁ ਸੇ ਦਿਹ ਆਵਹੇ ॥	ਬਿਹਾ ੫, ੭, ੧ : ੪	-	੫੪੬
ਗੁਨ ਗੋਪਾਲ ਉਚਾਰੁ ਦਿਨੁ ਰੈਨਿ ਭਏ ਕਲਮਲ ਹਾਨ ॥	ਕੇਦਾ ੫, ੧੧, ੧*: ੨	-	੧੧੨੧
ਗੁਨ ਗੋਪਾਲ ਗਾਉ ਨੀਤ ॥	ਮਲਾ ੫, ੨੮, ੧*: ੧	-	੧੨੭੨
ਗੁਨ ਗੋਪਾਲ ਉਚਾਰੁ ਰਸਨਾ ਟੇਵ ਏਹ ਪਰੀ ॥	ਕੇਦਾ ੫, ੯, ੧ : ੨	-	੧੧੨੧
ਗੁਨ ਗੋਬਿੰਦ ਅੰਮ੍ਰਿਤ ਰਸੁ ਪੀਉ ॥	ਗਉ ੫, ਸੁਖ ੨੪, ੨ : ੪	-	੨੯੫
ਗੁਨ ਗੋਬਿਦ ਕੀਰਤਨੁ ਜਨੁ ਗਾਵੈ ॥	ਗਉ ੫, ਸੁਖ ੧੬, ੮ : ੯	-	੨੮੫
ਗੁਨ ਗੋਬਿੰਦ ਗਾਇਓ ਨਹੀ ਜਨਮੁ ਅਕਾਰਥ ਕੀਨੁ ॥	ਸਲੋ ੯, ੧ : ੧	-	੧੪੨੬
ਗੁਨ ਗੋਬਿੰਦ ਨਿਤ ਗਾਈਐ ॥	ਸੋਰ ੫, ੬੦, ੩ : ੧	-	੬੨੪
ਗੁਨ ਗੋਵਿਦ ਸਦ ਗਾਈਅਹਿ ਪਾਰਬ੍ਰਹਮ ਕੈ ਰੰਗੇ ਰਾਮ ॥	ਬਿਲਾ ੫, ਛੰਤ ੫, ੧ : ੨	-	੮੪੮
ਗੁਨ ਗੋਵਿੰਦ ਗੁਰਮੁਖਿ ਨ ਜਪਿਆ ਤਪਤ ਥੰਮ੍ ਗਲਿ ਲਾਤਿਆ ॥	ਬਿਹਾ ੫, ੭, ੩ : ੪	-	੫੪੬
ਗੁਨ ਤੇ ਪ੍ਰੀਤਿ ਬਢੀ ਅਨ ਭਾਂਤੀ ਜਨਮ ਮਰਨ ਫਿਰਿ ਤਾਨਿਆ ॥	ਆਸਾ ਧੰਨਾ, ੧, ੧ : ੨	-	੪੮੭
ਗੁਨ ਨਾਦ ਧੁਨਿ ਅਨੰਦ ਬੇਦ ॥	ਕਲਿ ੫, ੫, ੧*: ੧	-	੧੩੨੨
ਗੁਨ ਨਿਧਾਨ ਨਿਤਿ ਗਾਵੈ ਨਾਨਕੁ ਸਹਸਾ ਦੁਖੁ ਮਿਟਾਇ ॥	ਆਸਾ ੫, ੩੧, ੨ : ੨	-	੩੭੮
ਗੁਨ ਨਿਧਾਨ ਬੇਅੰਤ ਅਪਾਰ ॥	ਗਉ ੫, ਸੁਖ ੨੨, ੨ : ੯	-	੨੯੨
ਗੁਨ ਨਿਧਾਨੁ ਪ੍ਰਗਟਿਓ ਇਹ ਚੋਲੈ ॥	ਕਾਨ ੫, ੪੬, ੧ : ੩	-	੧੩੦੭
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥	ਦੇਵ ੫, ੩੫, ੨ : ੫	-	੫੩੫
ਗੁਨ ਰਾਮ ਨਾਮ ਬਿਸਥੀਰਣ ਕੀਏ ਹਰਿ ਸਗਲ ਭਵਨ ਜਸੁ ਦੀਜੈ ॥	ਕਲਿ ੪, ਅਸ ੩, ੪ : ੨	-	੧੩੨੪
ਗੁਨ ਲਾਲ ਗਾਵਉ ਗੁਰ ਦੇਖੇ ॥	ਸਾਰ ੫, ੧੩੫, ੧*: ੧	-	੧੨੩੦

ਗੁਨੁ ਅਵਗਨੁ ਮੇਰੋ ਕਛੁ ਨ ਬੀਚਾਰੋ ॥	ਆਸਾ ੫, ੭, ੧ : ੧	-	੩੭੨
ਗੁਨੁ ਅਵਗੁਨੁ ਪ੍ਰਭਿ ਕਛੁ ਨ ਬੀਚਾਰਿਓ ਕਰਿ ਕਿਰਪਾ ਅਪੁਨਾ ਕਰਿ ਲਇਆ ॥	ਬਿਲਾ ੫, ੧੨੪, ੨ : ੧	-	੮੨੯
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ ਸਗਲ ਭਵਨ ਕਾ ਪ੍ਰਭ ਧਨਾ ॥	ਮਾਰੂ ੫, ਸੋਲਾ ੮, ੫ : ੩	-	੧੦੭੯
ਗੁਪਤ ਪ੍ਰਗਟ ਹਰਿ ਘਟਿ ਘਟਿ ਦੇਖਹੁ ਵਰਤੈ ਤਾਕੁ ਸਬਾਇਆ ॥	ਮਾਰੂ ੧, ਸੋਲਾ ੨੨, ੨ : ੩	-	੧੦੪੨
ਗੁਪਤ ਪ੍ਰਗਟ ਜਾ ਕਉ ਅਰਾਧਹਿ ਪਉਣ ਪਾਣੀ ਦਿਨਸੁ ਰਾਤਿ ॥	ਆਸਾ ੫, ਛੰਤ ੫, ੩ : ੨	-	੪੫੬
ਗੁਪਤਾ ਹੀਰਾ ਪ੍ਰਗਟ ਭਇਓ ਜਬ ਗੁਰ ਗਮ ਦੀਆ ਦਿਖਾਈ ॥	ਆਸਾ ਕਬ, ੩੧, ੨ : ੨	-	੪੮੩
ਗੁਪਤਾ ਨਾਮੁ ਵਰਤੈ ਵਿਚਿ ਕਲਜੁਗਿ ਘਟਿ ਘਟਿ ਹਰਿ ਭਰਪੂਰਿ ਰਹਿਆ ॥	ਪ੍ਰਭਾ ੩, ੬, ੨ : ੧	-	੧੩੩੪
ਗੁਪਤੀ ਖਾਵਹਿ ਵਟਿਕਾ ਸਾਰੀ ॥	ਗੋਂਡ ਕਬ, ੧੧, ੩ : ੪	-	੮੭੩
ਗੁਪਤੀ ਬਾਣੀ ਪਰਗਟੁ ਹੋਇ ॥	ਰਾਮ ੧, ਸਿਗੋ, ੫੩ : ੫	-	੯੪੪
ਗੁਪਤੁ ਕਰਤਾ ਸੰਗਿ ਸੋ ਪ੍ਰਭੁ ਡਹਕਾਵਏ ਮਨੁਖਾਇ ॥	ਮਾਰੂ ੫, ੧੧, ੧ : ੧	-	੧੦੦੧
ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥	ਸਿਰੀ ੧, ੧, ੩ : ੨	-	੧੪
ਗੁਪਤੁ ਪਰਗਟੁ ਤੂੰ ਸਭਨੀ ਥਾਈ ॥	ਮਾਝ ੩, ਅਸ ੨੫, ੮ : ੧	-	੧੨੪
ਗੁਪਤੁ ਪਰਗਟੁ ਵਰਤੈ ਸਭ ਥਾਈ ਜੋਤੀ ਜੋਤਿ ਮਿਲਾਵਣਿਆ ॥	ਮਾਝ ੩, ਅਸ ੧੯, ੨ : ੩	-	੧੨੦
ਗੁਪਤੁ ਪ੍ਰਗਟੁ ਸਭ ਜਾਣੀਐ ਜੇ ਮਨੁ ਰਾਖੈ ਠਾਇ ॥	ਸਿਰੀ ੧, ਅਸ ੭, ੩ : ੨	-	੫੭
ਗੁਪਤੇ ਬੂਝਹੁ ਜੁਗ ਚਤੁਆਰੇ ॥	ਮਾਰੂ ੧, ਸੋਲਾ ੭, ੩ : ੧	-	੧੦੨੬
ਗੁਮਾਨੁ ਕਰਹਿ ਮੂੜ ਗੁਮਾਨੀਆ ਵਿਸੁ ਖਾਧੀ ਮਰੀਐ ॥	ਗਉ ੪, ਵਾਰ, ੫, ੩੦ : ੨	-	੩੧੬
ਗੁਰ ਉਪਦੇਸ ਸਾਚੁ ਸੁਖੁ ਜਾ ਕਉ ਕਿਆ ਤਿਸੁ ਉਪਮਾ ਕਹੀਐ ॥	ਪ੍ਰਭਾ ੧, ੧੭, ੨ : ੧	-	੧੩੩੨
ਗੁਰ ਉਪਦੇਸਿ ਸਭਿ ਦੂਖ ਪਰਹਰੀ ॥	ਭੈਰ ੪, ੨, ੧ : ੨	-	੧੧੩੪
ਗੁਰ ਉਪਦੇਸਿ ਸਾਧ ਕੀ ਸੰਗਤਿ ਬਿਨਸਿਓ ਸਗਲ ਸੰਤਾਪੁ ॥	ਸਾਰ ੫, ੬੯, ੧ : ੧	-	੧੨੧੭
ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥	ਮਾਰੂ ਨਾਮ, ੧, ੧*: ੨	-	੧੧੦੫
ਗੁਰ ਉਪਦੇਸਿ ਹਰਿ ਹਿਰਦੈ ਵਸਿਓ ਸਾਸਿ ਗਿਰਾਸਿ ਅਪਣਾ ਖਸਮੁ ਧਿਆਇਐ ॥	ਮਲਾ ੫, ੧੯, ੧*: ੨	-	੧੨੭੦
ਗੁਰ ਉਪਦੇਸਿ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਦੁਖ ਲਾਥੇ ॥	ਕਲਿ ੪, ੩, ੧*: ੨	-	੧੩੨੦
ਗੁਰ ਉਪਦੇਸਿ ਕਾਲ ਸਿਉ ਜੁਰੈ ॥	ਭੈਰ ਕਬ, ੧੧, ੧ : ੨	-	੧੧੫੯
ਗੁਰ ਉਪਦੇਸਿ ਜਪੀਐ ਮਨਿ ਸਾਚਾ ॥	ਮਾਰੂ ੫, ਸੋਲਾ ੬, ੧੨ : ੧	-	੧੦੭੭
ਗੁਰ ਉਪਦੇਸਿ ਜਵਾਹਰ ਮਾਣਕ ਸੇਵੇ ਸਿਖੁ ਸੁੋ ਖੋਜਿ ਲਹੈ ॥	ਪ੍ਰਭਾ ੧, ੬, ੧ : ੨	-	੧੩੨੮
ਗੁਰ ਉਪਦੇਸਿ ਤੁਟਹਿ ਸਭਿ ਬੰਧਨ ਇਹੁ ਭਰਮੁ ਮੋਹੁ ਪਰਜਾਲਣਾ ॥	ਮਾਰੂ ੫, ਸੋਲਾ ੬, ੧੨ : ੩	-	੧੦੭੭
ਗੁਰ ਉਪਦੇਸਿ ਦਇਆ ਸੰਤੋਖੁ ॥	ਭੈਰ ੫, ੫੫, ੪ : ੧	-	੧੧੫੨
ਗੁਰ ਉਪਦੇਸਿ ਪ੍ਰਹਿਲਾਦੁ ਹਰਿ ਉਚਰੈ ॥	ਭੈਰ ੩, ੨੦, ੧*: ੧	-	੧੧੩੩
ਗੁਰ ਉਪਦੇਸਿ ਰਾਮ ਰੰਗਿ ਰਾਚਾ ॥	ਮਾਰੂ ੫, ਸੋਲਾ ੬, ੧੨ : ੨	-	੧੦੭੭
ਗੁਰ ਉਪਦੇਸੁ ਸੁਨਿਓ ਨਹਿ ਕਾਨਨਿ ਪਰ ਦਾਰਾ ਲਪਟਾਇਓ ॥	ਸਾਰ ੯, ੪, ੧ : ੧	-	੧੨੩੨
ਗੁਰ ਉਪਦੇਸੁ ਮਨੈ ਮਹਿ ਲੇਹੁ ॥	ਗਉ ੫, ੭੬, ੪ : ੨	-	੧੭੮
ਗੁਰ ਉਪਦੇਸੁ ਮੋਹਿ ਕਾਨੀ ਸੁਨਿਆ ॥	ਪ੍ਰਭਾ ੫, ਅਸ ੧, ੪ : ੨	-	੧੩੪੭
ਗੁਰ ਊਪਰਿ ਸਦਾ ਕੁਰਬਾਨੁ ॥	ਗੋਂਡ ੫, ੮, ੨ : ੪	-	੮੬੪
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥	ਸਵ ੪, ਨਲ੍ਯ, ੪ : ੩	-	੧੩੯੯
ਗੁਰ ਅੰਗਦ ਦੀ ਦੋਹੀ ਫਿਰੀ ਸਚੁ ਕਰਤੈ ਬੰਧਿ ਬਹਾਲੀ ॥	ਰਾਮ ਬਸ, ਵਾਰ, ੩ : ੪	-	੯੬੭
ਗੁਰ ਅਪਨੇ ਆਗੈ ਅਰਦਾਸਿ ॥	ਭੈਰ ੫, ੪੧, ੪ : ੧	-	੧੧੪੭
ਗੁਰ ਅਪੁਨੇ ਊਪਰਿ ਬਲਿ ਜਾਈਐ ॥	ਸੂਹੀ ੫, ੨੩, ੧ : ੧	-	੭੪੧
ਗੁਰ ਅਪੁਨੇ ਕਉ ਨਿਤ ਨਿਤ ਜਾਪਿ ॥	ਬਸੰ ੫, ੧੬, ੨ : ੨	-	੧੧੮੪
ਗੁਰ ਅਪੁਨੇ ਬਲਿਹਾਰੀ ॥	ਸੋਰ ੫, ੬੯, ੧ : ੧	-	੬੨੬
ਗੁਰ ਅਮਰਦਾਸ ਸਚੁ ਸਲ੍ਯ ਭਣਿ ਤੈ ਦਲੁ ਜਿਤਉ ਇਵ ਜੁਧੁ ਕਰਿ ॥	ਸਵ ੩, ਸਲ੍ਯ, ੨੧ : ੬	-	੧੩੯੬
ਗੁਰ ਅਮਰਦਾਸ ਕਾਰਣ ਕਰਣ ਜਿਵ ਤੂ ਰਖਹਿ ਤਿਵ ਰਹਉ ॥	ਸਵ ੩, ਕੀਰ, ੧੮ : ੬	-	੧੩੯੫
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥	ਸਵ ੪, ਕੀਰ, ੩ : ੩	-	੧੪੦੬
ਗੁਰ ਅਮਰਦਾਸ ਕੀਰਤੁ ਕਹੈ ਤ੍ਰਾਹਿ ਤ੍ਰਾਹਿ ਤੁਅ ਪਾ ਸਰਣ ॥	ਸਵ ੩, ਕੀਰ, ੧੫ : ੬	-	੧੩੯੫
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥	ਸਵ ੩, ਜਾਲ, ੧੨ : ੬	-	੧੩੯੪

ਗੁਰ ਅਮਰਦਾਸ ਤਾਰਣ ਤਰਣ ਜਨਮ ਜਨਮ ਪਾ ਸਰਣਿ ਤੁਅ ॥	ਸਵ ੩, ਕੀਰ, ੧੬ : ੬	-	੧੩੯੫
ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥	ਸਵ ੪, ਸਲ੍ਯ, ੨ : ੫	-	੧੪੦੬
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥	ਸਵ ੪, ਨਲ੍ਯ,-੪ : ੪	-	੧੩੯੯
ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥	ਆਸਾ ੪, ਛੰਤ ੧੬, ੪ : ੧	-	੪੪੯
ਗੁਰ ਅਰਜੁਨ ਸਿਰਿ ਛਤ੍ਰੁ ਆਪਿ ਪਰਮੇਸਰਿ ਦੀਅਉ ॥	ਸਵ ੫, ਹਰਿ, ੮ : ੪	-	੧੪੦੯
ਗੁਰ ਅਰਜੁਨ ਕਲ੍ਯੁਚਰੈ ਤੈ ਸਹਜਿ ਜੋਗੁ ਨਿਜੁ ਪਾਇਯਉ ॥	ਸਵ ੫, ਕਲ੍ਯ, ੮ : ੬	-	੧੪੦੮
ਗੁਰ ਅਰਜੁਨ ਕਲ੍ਯੁਚਰੈ ਤੈ ਜਨਕਹ ਕਲਸੁ ਦੀਪਾਇਅਉ ॥	ਸਵ ੫, ਕਲ੍ਯ, ੯ : ੪	-	੧੪੦੮
ਗੁਰ ਅਰਜੁਨ ਕਲ੍ਯੁਚਰੈ ਤੈ ਰਾਜ ਜੋਗ ਰਸੁ ਜਾਣਿਅਉ ॥	ਸਵ ੫, ਕਲ੍ਯ, ੭ : ੬	-	੧੪੦੭
ਗੁਰ ਅਰਜੁਨ ਗੁਣ ਸਹਜਿ ਬਿਚਾਰੰ ॥	ਸਵ ੫, ਕਲ੍ਯ, ੧ : ੪	-	੧੪੦੭
ਗੁਰ ਆਗੈ ਕਰਉ ਬਿਨੰਤੀ ਜੇ ਗੁਰ ਭਾਵੈ ਜਿਉ ਮਿਲੈ ਤਿਵੈ ਮਿਲਾਈਐ ॥	ਗਉ ੩, ਛੰਤ ੨, ੪ : ੪	-	੨੪੫
ਗੁਰ ਆਗੈ ਕਰਿ ਜੋਦੜੀ ਜਨ ਨਾਨਕ ਹਰਿ ਮੇਲਾਇ ॥	ਗਉ ੪, ਕਰ ੧, ੧੦ : ੨	-	੨੩੪
ਗੁਰ ਸੰਤ ਸਭਾ ਦੁਖ ਮਿਟੈ ਰੋਗੁ ॥	ਬਸੰ ੧, ੬, ੪ : ੩	-	੧੧੭੦
ਗੁਰ ਸਤਿਗੁਰ ਅਗੈ ਕੋ ਜੀਉ ਲਾਇ ਘਾਲੈ ਤਿਸੁ ਅਗੈ ਗੁਰਸਿਖੁ ਕਾਰ ਕਮਾਵੈ ॥	ਗਉ ੪, ਵਾਰ ੩੩ ਸ, ੪, ੨ : ੫	-	੩੧੭
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ ਜਿਤੁ ਮਿਲਿ ਹਰਿ ਭਗਤਿ ਸੁਖਾਂਦੀ ॥	ਸਿਰੀ ੪, ਪਹ ੩, ੪ : ੫	-	੭੭
ਗੁਰ ਸਤਿਗੁਰ ਸੇਵਾ ਹਰਿ ਲਾਇ ਹਮ ਕਾਮ ॥	ਗਉ ੪, ੪੭, ੧*: ੨	-	੧੬੬
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥	ਗਉ ੪, ਵਾਰ ੧੧ ਸ, ੪, ੨ : ੧	-	੩੦੫
ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥	ਗਉ ੪, ਵਾਰ ੧੮ ਸ, ੪, ੨ : ੩	-	੩੧੦
ਗੁਰ ਸਤਿਗੁਰ ਚਰਨੀ ਲਾਗਿ ॥	ਕਾਨ ੫, ੩੩, ੧*: ੨	-	੧੩੦੪
ਗੁਰ ਸਤਿਗੁਰ ਪਾਸਹੁ ਹਰਿ ਗੋਸਟਿ ਪੂਛਾਂ ਕਰਿ ਸਾਂਝੀ ਹਰਿ ਗੁਣ ਗਾਵਾਂ ॥	ਵਡ ੪, ੩, ੫ : ੨	-	੫੬੨
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥	ਗਉ ੪, ਵਾਰ ੧੬ ਸ, ੪, ੧ : ੯	-	੩੦੯
ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥	ਬਿਲਾ ੪, ਵਾਰ, ੪ : ੧	-	੮੫੦
ਗੁਰ ਸਤਿਗੁਰਿ ਨਾਮੁ ਦ੍ਰਿੜਾਇਓ ਹਰਿ ਹਰਿ ਹਮ ਮੁਏ ਜੀਵੇ ਹਰਿ ਜਪਿਭਾ ॥	ਪ੍ਰਭਾ ੪, ੬, ੧ : ੧	-	੧੩੩੭
ਗੁਰ ਸਤਿਗੁਰਿ ਨਾਮੁ ਦਿੜਾਇਆ ਮਨੁ ਅਨਤ ਨ ਕਾਹੂ ਡੋਲੇ ॥	ਸਲੋ ੪, ੩੦ : ੪	-	੧੪੨੪
ਗੁਰ ਸਤਿਗੁਰੁ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥	ਗਉ ੪, ਵਾਰ ੧੮ ਸ, ੪, ੨ : ੪	-	੩੧੦
ਗੁਰ ਸਬਦਿ ਸਮਾਚਰਿਓ ਨਾਮੁ ਟੇਕ ਸੰਗਾਦਿ ਬੋਹੈ ॥	ਸਵ ੪, ਕਲ੍ਯ, ੧੦ : ੨	-	੧੩੯੮
ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ ॥	ਰਾਮ ਸੁੰਦ, ਸਦ, ੧ : ੨	-	੯੨੩
ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥	ਗਉ ੩, ੨੯, ੩ : ੩	-	੧੬੦
ਗੁਰ ਸਬਦਿ ਸਲਾਹੇ ਸਾਚੁ ਸੋਇ ॥	ਬਸੰ ੧, ੫, ੨ : ੪	-	੧੧੬੯
ਗੁਰ ਸਬਦਿ ਸੀਗਾਰੀ ਸਚਿ ਸਵਾਰੀ ਸਦਾ ਰਾਵੇ ਰੰਗਿ ਰਾਤੀ ॥	ਆਸਾ ੩, ਛੰਤ ੬, ੧ : ੪	-	੪੩੯
ਗੁਰ ਸਬਦਿ ਦਿਖਾਲਿਆ ਸਚੁ ਸਮਾਲਿਆ ਅਹਿਨਿਸਿ ਦੇਖਿ ਬੀਚਾਰਿਆ ॥	ਤੁਖਾ ੧, ਛੰਤ ੩, ੧ : ੩	-	੧੧੧੦
ਗੁਰ ਸਬਦਿ ਮੇਲਾ ਤਾਂ ਸੁਹੇਲਾ ਬਾਜੰਤ ਅਨਹਦ ਬੀਣਾ ॥	ਸੂਹੀ ੧, ਛੰਤ ੫, ੮ : ੫	-	੭੬੭
ਗੁਰ ਸਬਦਿ ਰਤੇ ਸਦਾ ਬੈਰਾਗੀ ਹਰਿ ਦਰਗਹ ਸਾਚੀ ਪਾਵਹਿ ਮਾਨੁ ॥	ਮਲਾ ੩, ੬, ੨ : ੨	-	੧੨੬੦
ਗੁਰ ਸਬਦਿ ਰਵੈ ਰਵਿ ਰਹਿਆ ਸੋ ਪ੍ਰਭੁ ਮੇਰਾ ਸੁਆਮੀ ਰਾਮ ॥	ਸੂਹੀ ੪, ਛੰਤ ੪, ੨ : ੨	-	੭੭੫
ਗੁਰ ਸਬਦਿ ਵਿਗਾਸੀ ਸਹੁ ਰਾਵਾਸੀ ਫਲੁ ਪਾਇਆ ਗੁਣਕਾਰੀ ॥	ਧਨਾ ੧, ਛੰਤ ੩, ੫ : ੫	-	੬੮੯
ਗੁਰ ਸਬਦਿ ਵੀਚਾਰੀ ਨਾਹ ਪਿਆਰੀ ਨਿਵਿ ਨਿਵਿ ਭਗਤਿ ਕਰੇਈ ॥	ਧਨਾ ੧, ਛੰਤ ੩, ੩ : ੩	-	੬੮੯
ਗੁਰ ਸਬਦੀ ਅਸਥਿਰੁ ਘਰਿ ਬਹੈ ॥	ਮਲਾ ੩, ੧੩, ੧ : ੪	-	੧੨੬੨
ਗੁਰ ਸਬਦੀ ਆਰਾਧੀਐ ਜਪੀਐ ਨਿਰਮਲ ਮੰਤੁ ॥	ਮਾਝ ੫, ਦਿਨ ੧, ੩ : ੩	-	੧੩੭
ਗੁਰ ਸਬਦੀ ਏਕੁ ਪਛਾਣਿਆ ਏਕੋ ਸਚਾ ਸੋਇ ॥	ਮਲਾ ੧, ਵਾਰ ੧੮ ਸ, ੩, ੧ : ੨	-	੧੨੮੫
ਗੁਰ ਸਬਦੀ ਸਹਸਾ ਦੂਖੁ ਚੁਕਾਏ ॥	ਮਾਝ ੩, ਅਸ ੩੧, ੮ : ੨	-	੧੨੮
ਗੁਰ ਸਬਦੀ ਸਹੁ ਪਾਇਆ ਸਚੁ ਨਾਨਕ ਕੀ ਅਰਦਾਸਿ ਜੀਉ ॥	ਸੂਹੀ ੧, ਕੁਚ, ੨ : ੧੦	-	੭੬੨
ਗੁਰ ਸਬਦੀ ਸਚੀ ਲਿਵ ਲਾਏ ॥	ਮਾਝ ੩, ਅਸ ੧੧, ੧ : ੨	-	੧੧੫
ਗੁਰ ਸਬਦੀ ਸਚੁ ਪਾਇਆ ਸਚਾ ਗਹਿਰ ਗੰਭੀਰੁ ॥	ਸੂਹੀ ੩, ਵਾਰ, ੧੦ : ੨	-	੭੮੯
ਗੁਰ ਸਬਦੀ ਸਚੁ ਪਾਇਆ ਦੂਖ ਨਿਵਾਰਣਹਾਰੁ ॥	ਸਿਰੀ ੩, ੫੮, ੧ : ੨	-	੩੬
ਗੁਰ ਸਬਦੀ ਸਭੁ ਬ੍ਰਹਮੁ ਪਛਾਨਿਆ ॥	ਮਾਰੂ ੧, ਸੋਲਾ ੨੨, ੧੫ : ੨	-	੧੦੪੩

ਗੁਰ ਸਬਦੀ ਸਾਲਾਹੀਐ ਅੰਤੁ ਨ ਪਾਰਾਵਾਰੁ ॥	ਸਿਰੀ ੧, ਅਸ ੪, ੭ : ੨	-	੫੫
ਗੁਰ ਸਬਦੀ ਸਾਲਾਹੀਐ ਹਉਮੈ ਵਿਚਹੁ ਖੋਇ ॥	ਸਿਰੀ ੩, ੬੦, ੩ : ੩	-	੩੭
ਗੁਰ ਸਬਦੀ ਸਾਲਾਹੀਐ ਰੰਗੇ ਸਹਜਿ ਸੁਭਾਇ ॥	ਸਿਰੀ ੩, ੪੯, ੨ : ੨	-	੩੨
ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥	ਆਸਾ ੩, ਅਸ ੩੭, ੬ : ੨	-	੪੩੦
ਗੁਰ ਸਬਦੀ ਸੀਗਾਰੀਆ ਤਨੁ ਮਨੁ ਪਿਰ ਕੈ ਪਾਸਿ ॥	ਸਿਰੀ ੧, ਅਸ ੨, ੨ : ੧	-	੫੪
ਗੁਰ ਸਬਦੀ ਸੀਗਾਰੁ ਬਣਾਵੈ ॥	ਆਸਾ ੩, ੪੭, ੨ : ੨	-	੩੬੩
ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥	ਮਾਝ ੩, ਅਸ ੧੨, ੮ : ੨	-	੧੧੬
ਗੁਰ ਸਬਦੀ ਹਰਿ ਚੇਤਿ ਸੁਭਾਇ ॥	ਬਸੰ ੩, ੧੨, ੧ : ੧	-	੧੧੭੫
ਗੁਰ ਸਬਦੀ ਹਰਿ ਨਾਮੁ ਧਿਆਏ ॥	ਮਾਰੂ ੧, ਸੋਲਾ ੨੨, ੩ : ੨	-	੧੦੪੨
ਗੁਰ ਸਬਦੀ ਹਰਿ ਪਾਈਐ ਹਰਿ ਪਾਰਿ ਲਘਾਇ ॥	ਸਿਰੀ ੪, ਵਾਰ, ੧੦ : ੩	-	੮੬
ਗੁਰ ਸਬਦੀ ਹਰਿ ਪਾਈਐ ਬਿਨੁ ਸਬਦੈ ਭਰਮਿ ਭੁਲਾਇ ॥	ਸਿਰੀ ੩, ੫੭, ੧ : ੩	-	੩੬
ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥	ਭੈਰ ੪, ੧, ੧ : ੨	-	੧੧੩੪
ਗੁਰ ਸਬਦੀ ਹਰਿ ਭੇਦੀਐ ਹਰਿ ਜਪਿ ਹਰਿ ਬੂਝੈ ॥	ਮਾਰੂ ੩, ਵਾਰ, ੧੧ : ੩	-	੧੦੯੦
ਗੁਰ ਸਬਦੀ ਹਰਿ ਮਨਿ ਵਸੈ ਹਰਿ ਸਹਜੇ ਜਾਤਾ ॥	ਗੂਜ ੩, ਵਾਰ, ੬ : ੩	-	੫੧੦
ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥	ਸਲੋ ੩, ੧੧ : ੨	-	੧੪੧੩
ਗੁਰ ਸਬਦੀ ਕਮਲੁ ਬਿਗਾਸਿਆ ਇਵ ਹਰਿ ਰਸੁ ਪੀਜੈ ॥	ਮਾਰੂ ੩, ਵਾਰ, ੭ : ੪	-	੧੦੮੯
ਗੁਰ ਸਬਦੀ ਖੋਲਾਈਅਨਿ੍ ਹਰਿ ਨਾਮੁ ਜਪਾਨੀ ॥	ਗੂਜ ੩, ਵਾਰ, ੧੪ : ੪	-	੫੧੪
ਗੁਰ ਸਬਦੀ ਘਰਿ ਕਾਰਜੁ ਸਾਰਿ ॥	ਰਾਮ ੧, ਓਅੰ, ੨੮ : ੬	-	੯੩੩
ਗੁਰ ਸਬਦੀ ਚੂਕੈ ਅਭਿਮਾਨੁ ॥	ਮਲਾ ੩, ੬, ੧ : ੨	-	੧੨੫੯
ਗੁਰ ਸਬਦੀ ਚੇਤੈ ਗੁਣੀ ਗਹੀਰੁ ॥	ਮਾਰੂ ੩, ਸੋਲਾ ੨੧, ੧੧ : ੨	-	੧੦੬੫
ਗੁਰ ਸਬਦੀ ਜਪੀਐ ਸਚੁ ਲਾਹਾ ॥	ਮਲਾ ੩, ੧੧, ੪ : ੨	-	੧੨੬੧
ਗੁਰ ਸਬਦੀ ਜਲੁ ਪਾਈਐ ਵਿਚਹੁ ਆਪੁ ਗਵਾਇ ॥	ਮਲਾ ੧, ਵਾਰ ੧੨ ਸ, ੩, ੨ : ੩	-	੧੨੮੩
ਗੁਰ ਸਬਦੀ ਤਰੀਐ ਬਹੁੜਿ ਨ ਮਰੀਐ ਚੂਕੈ ਆਵਣ ਜਾਣਾ ॥	ਸੂਹੀ ੫, ਛੰਤ ੮, ੧ : ੩	-	੭੮੨
ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ ॥	ਮਾਰੂ ੩, ਵਾਰ, ੧੮ : ੨	-	੧੦੯੨
ਗੁਰ ਸਬਦੀ ਦਰੁ ਜੋਈਐ ਮੁਕਤੇ ਭੰਡਾਰਾ ॥	ਮਾਰੂ ੧, ਅਸ ੧, ੮ : ੨	-	੧੦੦੯
ਗੁਰ ਸਬਦੀ ਪਾਈਐ ਹਰਿ ਪ੍ਰੀਤਮੁ ਰਾਉ ਜੀਉ ॥	ਗਉ ੪, ੬੯, ੩ : ੩	-	੧੭੫
ਗੁਰ ਸਬਦੀ ਬਿਖੁ ਤਿਆਸ ਨਿਵਾਰਿ ॥	ਬਸੰ ੧, ਅਸ ੧, ੭ : ੪	-	੧੧੮੭
ਗੁਰ ਸਬਦੀ ਮਥਿ ਅੰਮ੍ਰਿਤੁ ਪੀਉ ॥	ਗਉ ੧, ਅਸ ੧੨, ੭ : ੨	-	੨੨੬
ਗੁਰ ਸਬਦੀ ਮਨਿ ਨਾਮਿ ਨਿਵਾਸੁ ॥	ਗਉ ੩, ੨੩, ੪ : ੩	-	੧੫੮
ਗੁਰ ਸਬਦੀ ਮਨੁ ਨਿਰਮਲਾ ਹਉਮੈ ਛਡਿ ਵਿਕਾਰੀ ॥	ਗੂਜ ੩, ਵਾਰ, ੩ : ੪	-	੫੦੯
ਗੁਰ ਸਬਦੀ ਮਨੁ ਨਿਰਮਲੁ ਹੋਆ ਚੂਕਾ ਮਨਿ ਅਭਿਮਾਨੁ ॥	ਪ੍ਰਭਾ ੩, ੫, ੧ : ੨	-	੧੩੩੪
ਗੁਰ ਸਬਦੀ ਮਨੁ ਬੇਧਿਆ ਪ੍ਰਭੁ ਮਿਲਿਆ ਆਪਿ ਹਦੂਰਿ ॥	ਸਿਰੀ ੩, ੫੯, ੨ : ੪	-	੩੭
ਗੁਰ ਸਬਦੀ ਮਨੁ ਮੋਹਿਆ ਕਹਣਾ ਕਛੂ ਨ ਜਾਇ ॥	ਸਿਰੀ ੩, ੫੮, ੨ : ੨	-	੩੬
ਗੁਰ ਸਬਦੀ ਮਨੁ ਰੰਗਿਆ ਰਸਨਾ ਪ੍ਰੇਮ ਪਿਆਰਿ ॥	ਸਿਰੀ ੩, ੫੯, ੧ : ੨	-	੩੬
ਗੁਰ ਸਬਦੀ ਮਿਲੀਐ ਮੇਰੀ ਮਾਇ ॥	ਬਸੰ ੪, ੧, ੧*: ੨	-	੧੧੭੭
ਗੁਰ ਸਬਦੀ ਮੇਲਾਵਾ ਹੋਇ ॥	ਬਸੰ ੩, ੭, ੪ : ੨	-	੧੧੭੪
ਗੁਰ ਸਬਦੀ ਮੈਲੁ ਉਤਰੈ ਤਾ ਸਚੁ ਬਣਿਆ ਸੀਗਾਰੁ ॥	ਸੂਹੀ ੩, ਅਸ ੩, ੧੭ : ੨	-	੭੫੫
ਗੁਰ ਸਬਦੀ ਰਾਤਾ ਸਚਿ ਸਮਾਇ ॥	ਬਸੰ ੧, ਅਸ ੨, ੫ : ੪	-	੧੧੮੮
ਗੁਰ ਸਬਦੀ ਵਿਚਹੁ ਹਉਮੈ ਖੋਇ ॥	ਬਸੰ ੩, ੫, ੨ : ੨	-	੧੧੭੩
ਗੁਰ ਸਬਦੀ ਵੇਖਿ ਵਿਗਸਿਆ ਅੰਤਰਿ ਸਾਂਤਿ ਆਈ ॥	ਸਾਰ ੪, ਵਾਰ, ੩੬ : ੨	-	੧੨੫੧
ਗੁਰ ਸਬਦੁ ਸੁਣਾਏ ਮਤਿ ਅਗਾਹਿ ॥	ਬਸੰ ੧, ਅਸ ੨, ੮ : ੨	-	੧੧੮੮
ਗੁਰ ਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥	ਗਉ ੩, ਛੰਤ ੨, ੩ : ੪	-	੨੪੪
ਗੁਰ ਸਬਦੁ ਕਮਾਇਆ ਅਉਖਧੁ ਹਰਿ ਪਾਇਆ ਹਰਿ ਕੀਰਤਿ ਹਰਿ ਸਾਂਤਿ ਪਾਇ ਜੀਉ ॥	ਆਸਾ ੪, ਛੰਤ ੧੧, ੪ : ੨	-	੪੪੬
ਗੁਰ ਸਬਦੁ ਕਮਾਵਹਿ ਜਨਮਿ ਨ ਆਵਹਿ ਤਿਨਾ ਹਰਿ ਪ੍ਰਭੁ ਬੇਲੀਆ ॥	ਤੁਖਾ ੧, ਛੰਤ ੨, ੪ : ੪	-	੧੧੧੦
ਗੁਰ ਸਬਦੁ ਧਿਆਇ ਮਹਲੁ ਪਾਇ ॥	ਸਾਰ ੫, ੧੩੦, ੧*: ੪	-	੧੨੨੯
ਗੁਰ ਸਬਦੁ ਨ ਮਾਨੈ ਫਾਹੀ ਫਾਥੀ ਸਾ ਧਨ ਮਹਲੁ ਨ ਪਾਏ ॥	ਧਨਾ ੧, ਛੰਤ ੩, ੪ : ੫	-	੬੮੯

ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ ॥	ਬਿਲਾ ੩, ਵਾ ੨, ੭ : ੪	੮੪੨
ਗੁਰ ਸਬਦੁ ਪਾਇਆ ਹਰਿ ਨਾਮੁ ਧਿਆਇਆ ਵਡਭਾਗੀ ਹਰਿ ਰੰਗ ਹਰਿ ਬਣੇ ॥	ਵਡ ੪, ਘੋੜੀ ੨, ੨ : ੪	੫੭੬
ਗੁਰ ਸਬਦੁ ਬੀਚਾਰਹਿ ਆਪੁ ਜਾਇ ॥	ਬਸੰ ੧, ਅਸ ੫, ੮ : ੧	੧੧੯੦
ਗੁਰ ਸਬਦੁ ਬੀਚਾਰੇ ਸਹਜ ਭਾਇ ॥	ਬਸੰ ੧, ਅਸ ੨, ੧*: ੨	੧੧੮੭
ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥	ਗਉ ੩, ੨੮, ੧ : ੨	੧੬੦
ਗੁਰ ਸਬਦੁ ਵੀਚਾਰਹਿ ਰਹਹਿ ਨਿਰਾਰੇ ॥	ਮਾਰੂ ੧, ਸੋਲਾ ੧੮, ੧੧ : ੨	੧੦੩੯
ਗੁਰ ਸਬਦੁ ਵੀਚਾਰਾ ਰਾਮ ਨਾਮੁ ਪਿਆਰਾ ਜਿਸੁ ਕਿਰਪਾ ਕਰੇ ਸੁ ਪਾਏ ॥	ਸੂਹੀ ੩, ਛੰਤ ੧, ੩ : ੩	੭੬੮
ਗੁਰ ਸਬਦੁ ਵੀਚਾਰਿ ਅਵਰੁ ਨਹੀ ਦੂਜਾ ॥	ਪ੍ਰਭਾ ੧, ਅਸ ੬, ੧ : ੨	੧੩੪੫
ਗੁਰ ਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥	ਗਉ ੩, ਛੰਤ ੨, ੨ : ੩	੨੪੪
ਗੁਰ ਸਬਦੇ ਕੀਨਾ ਰਿਦੈ ਨਿਵਾਸੁ ॥	ਪ੍ਰਭਾ ੫, ੧੧, ੩ : ੨	੧੩੪੧
ਗੁਰ ਸਬਦੇ ਮਨੁ ਮਾਨਿਆ ਅਪਤੀਜੁ ਪਤੀਣਾ ॥	ਸਵ ੫, ਕਲ੍ਯ, ੩ : ੨	੧੪੦੭
ਗੁਰ ਸਬਦੇ ਰਾਤਾ ਸਹਜੇ ਮਾਤਾ ਨਾਮੁ ਮਨਿ ਵਸਾਏ ॥	ਸੂਹੀ ੩, ਛੰਤ ੫, ੩ : ੫	੭੭੧
ਗੁਰ ਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥	ਗਉ ੩, ਛੰਤ ੧, ੩ : ੫	੨੪੪
ਗੁਰ ਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥	ਗਉ ੩, ਛੰਤ ੨, ੧ : ੫	੨੪੪
ਗੁਰ ਸਭਾ ਏਵ ਨ ਪਾਈਐ ਨਾ ਨੇੜੈ ਨਾ ਦੂਰਿ ॥	ਸਿਰੀ ੪, ਵਾਰ ੪ ਸ, ੩, ੨ : ੧	੮੪
ਗੁਰ ਸਮਰਥ ਸਦਾ ਦਇਆਲ ॥	ਪ੍ਰਭਾ ੫, ੧੧, ੪ : ੧	੧੩੪੧
ਗੁਰ ਸਮਾਨਿ ਤੀਰਥੁ ਨਹੀ ਕੋਇ ॥	ਪ੍ਰਭਾ ੧, ੬, ੧*: ੧	੧੩੨੮
ਗੁਰ ਸਰਣਾਈ ਉਬਰੇ ਭਾਈ ਰਾਮ ਨਾਮਿ ਲਿਵ ਲਾਇ ॥	ਸੋਰ ੩, ੯, ੪ : ੧	੬੦੩
ਗੁਰ ਸਰਣਾਈ ਉਬਰੈ ਨਾਨਕ ਲਏ ਛਡਾਇ ॥	ਸਲੋ ੪, ੨੬ : ੫	੧੪੨੪
ਗੁਰ ਸਰਣਾਈ ਸਗਲ ਨਿਧਾਨ ॥	ਮਲਾ ੫, ੨੨, ੧ : ੧	੧੨੭੧
ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ॥	ਸਿਰੀ ੩, ੪੦, ੧*: ੨	੨੯
ਗੁਰ ਸਰਣਾਈ ਛੁਟੀਐ ਮਨਮੁਖ ਖੋਟੀ ਰਾਸਿ ॥	ਸਿਰੀ ੧, ਅਸ ੧੩, ੪ : ੧	੬੧
ਗੁਰ ਸਰਣਾਈ ਜੋਹਿ ਨ ਸਾਕੈ ਦੂਤੁ ਨ ਸਕੈ ਸੰਤਾਈ ॥	ਗੂਜ ੧, ਅਸ ੩, ੪ : ੧	੫੦੪
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥	ਆਸਾ ੩, ਅਸ ੩੭, ੩ : ੨	੪੩੦
ਗੁਰ ਸਰਣਿ ਨ ਆਈਐ ਬ੍ਰਹਮੁ ਨ ਪਾਈਐ ॥	ਰਾਮ ੧, ਅਸ ੪, ੬ : ੧	੯੦੪
ਗੁਰ ਸਰਧਾ ਪੂਰਿ ਅੰਮ੍ਰਿਤੁ ਮੁਖਿ ਪਾਈ ਜੀਉ ॥	ਗਉ ੪, ੭੦, ੪ : ੨	੧੭੫
ਗੁਰ ਸਾਖੀ ਅੰਤਰਿ ਜਾਗੀ ॥	ਸੋਰ ੧, ੧੨, ੨ : ੧	੫੯੯
ਗੁਰ ਸਾਖੀ ਕਾ ਉਜੀਆਰਾ ॥	ਸੋਰ ੧, ੧੨, ੨ : ੩	੫੯੯
ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥	ਮਲਾ ੧, ਵਾਰ, ੧੪ : ੪	੧੨੮੪
ਗੁਰ ਸਾਖੀ ਜੋਤਿ ਪਰਗਟੁ ਹੋਇ ॥	ਧਨਾ ੧, ਸੋਹ ੩, ੩ : ੩	੧੩
ਗੁਰ ਸਾਖੀ ਜੋਤਿ ਪਰਗਟੁ ਹੋਇ ॥	ਧਨਾ ੧, ੯, ੩ : ੩	੬੬੩
ਗੁਰ ਸਾਖੀ ਮਿਟਿਆ ਅੰਧਿਆਰਾ ॥	ਮਾਝ ੩, ਅਸ ੨੮, ੬ : ੨	੧੨੬
ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਪਾਟ ਖੁਲਾਵਣਿਆ ॥	ਮਾਝ ੩, ਅਸ ੨, ੬ : ੩	੧੧੦
ਗੁਰ ਸਾਗਰੋ ਰਤਨਾਗਰੁ ਤਿਤੁ ਰਤਨ ਘਣੇਰੇ ਰਾਮ ॥	ਆਸਾ ੧, ਛੰਤ ੨, ੩ : ੧	੪੩੬
ਗੁਰ ਸਾਚੇ ਤੇ ਸਾਚੁ ਕਮਾਵਹਿ ਸਾਚੈ ਦੂਖ ਨਿਵਾਰੀ ਹੇ ॥	ਮਾਰੂ ੩, ਸੋਲਾ ੭, ੧੪ : ੩	੧੦੫੧
ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥	ਭੈਰ ੪, ੧, ੩ : ੧	੧੧੩੪
ਗੁਰ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ੍ ॥	ਸਲੋ ੩, ੩੦ : ੩	੧੪੧੬
ਗੁਰ ਸਿਉ ਨੇਤ ਧਿਆਨਿ ਹਾਂ ॥	ਆਸਾ ੫, ੧੫੮, ੧*: ੨	੪੦੯
ਗੁਰਸਿਖ ਹਰਿ ਬੋਲਹੁ ਹਰਿ ਗਾਵਹੁ ਲੇ ਗੁਰਮਤਿ ਹਰਿ ਜਪਣੇ ॥	ਭੈਰ ੪, ੭, ੨ : ੧	੧੧੩੫
ਗੁਰਸਿਖ ਹਰਿ ਬੋਲਹੁ ਮੇਰੇ ਭਾਈ ॥	ਗਉ ੪, ੪੩, ੧*: ੧	੧੬੫
ਗੁਰਸਿਖ ਪਿਆਰੇ ਦਿਨਸੁ ਰਾਤਿ ॥	ਬਸੰ ੧, ੭, ੪ : ੨	੧੧੭੦
ਗੁਰਸਿਖ ਪ੍ਰੀਤਿ ਗੁਰ ਮਿਲਿ ਆਘਾਇ ॥	ਗਉ ੪, ੪੨, ੧ : ੩	੧੬੪
ਗੁਰਸਿਖ ਪ੍ਰੀਤਿ ਗੁਰੁ ਮਿਲੈ ਗਲਾਵੇ ॥	ਗਉ ੪, ੪੧, ੪ : ੨	੧੬੪
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਇ ॥	ਗਉ ੪, ੪੨, ੩ : ੩	੧੬੪
ਗੁਰਸਿਖ ਪ੍ਰੀਤਿ ਗੁਰੂ ਮੁਖਿ ਲਾਗੈ ॥	ਗਉ ੪, ੪੨, ੨ : ੩	੧੬੪
ਗੁਰਸਿਖ ਮੀਤ ਚਲਹੁ ਗੁਰ ਚਾਲੀ ॥	ਧਨਾ ੪, ੪, ੧*: ੧	੬੬੭

ਗੁਰਸਿਖ ਮੇਲਿ ਮੇਰੀ ਸਰਧਾ ਪੂਰੀ ਅਨਦਿਨੁ ਰਾਮ ਗੁਣ ਗਾਏ ॥	ਵਡ ੪, ਛੰਤ ੨, ੨ : ੫	-	੫੭੩
ਗੁਰਸਿਖ ਰਾਖੇ ਗੁਰ ਗੋਪਾਲਿ ॥	ਆਸਾ ੫, ੪੫, ੧*: ੧	-	੩੯੨
ਗੁਰਸਿਖਾ ਅੰਦਰਿ ਸਤਿਗੁਰੂ ਵਰਤੈ ਚੁਣਿ ਕਢੇ ਲਧੋਵਾਰੇ ॥	ਗਉ ੪, ਵਾਰ ੨੧ ਸ, ੪, ੧ : ੩	-	੩੧੨
ਗੁਰਸਿਖਾਂ ਅੰਦਰਿ ਸਤਿਗੁਰੂ ਵਰਤੈ ਜੋ ਸਿਖਾਂ ਨੋ ਲੋਚੈ ਸੋ ਗੁਰ ਖੁਸੀ ਆਵੈ ॥	ਗਉ ੪, ਵਾਰ ੩੩ ਸ, ੪, ੨ : ੨	-	੩੧੭
ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾਂ ਭਾਈਆ ॥	ਸੋਰ ੪, ਵਾਰ, ੧੪ : ੪	-	੬੪੮
ਗੁਰਸਿਖਾਂ ਕੀ ਹਰਿ ਧੂੜਿ ਦੇਹਿ ਹਮ ਪਾਪੀ ਭੀ ਗਤਿ ਪਾਂਹਿ ॥	ਸਲੋ ੪, ੨੭ : ੫	-	੧੪੨੪
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥	ਆਸਾ ੪, ਛੰਤ ੧੯, ੨ : ੩	-	੪੫੦
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥	ਆਸਾ ੪, ਛੰਤ ੧੯, ੩ : ੩	-	੪੫੧
ਗੁਰਸਿਖਾ ਕੇ ਮੁਹ ਉਜਲੇ ਕਰੇ ਹਰਿ ਪਿਆਰਾ ਗੁਰ ਕਾ ਜੈਕਾਰੁ ਸੰਸਾਰਿ ਸਭਤੁ ਕਰਾਏ ॥	ਗਉ ੪, ਵਾਰ ੧੪ ਸ, ੪, ੨ : ੮	-	੩੦੮
ਗੁਰਸਿਖਾ ਕੇ ਮੁਖ ਉਜਲੇ ਹਰਿ ਦਰਗਹ ਭਾਵਹਿ ॥	ਵਡ ੪, ਵਾਰ, ੧੧ : ੩	-	੫੯੦
ਗੁਰਸਿਖਾ ਕੇ ਮੁਖ ਉਜਲੇ ਮਨਮੁਖ ਥੀਏ ਪਰਾਲੀ ॥	ਰਾਮ ਬਸ, ਵਾਰ, ੩ : ੧੦	-	੯੬੭
ਗੁਰਸਿਖਾਂ ਕੈ ਮਨਿ ਪਿਆਰੀ ਭਾਣੀ ॥	ਮਾਝ ੪, ੭, ੪ : ੨	-	੯੬
ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥	ਗਉ ੪, ਵਾਰ ੧੮ ਸ, ੪, ੨ : ੧	-	੩੧੦
ਗੁਰਸਿਖਾ ਨੋ ਸਾਬਾਸਿ ਹੈ ਹਰਿ ਤੁਠਾ ਮੇਲਿ ਮਿਲਾਇ ॥	ਸਲੋ ੪, ੨੭ : ੮	-	੧੪੨੪
ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥	ਆਸਾ ੪, ਛੰਤ ੧੯, ੩ : ੧	-	੪੫੦
ਗੁਰਸਿਖਾਂ ਮਨਿ ਹਰਿ ਪ੍ਰੀਤਿ ਹੈ ਗੁਰੁ ਪੂਜਣ ਆਵਹਿ ॥	ਵਡ ੪, ਵਾਰ, ੧੧ : ੧	-	੫੯੦
ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥	ਆਸਾ ੪, ਛੰਤ ੧੯, ੪ : ੧	-	੪੫੧
ਗੁਰਸਿਖਾ ਲਹਦਾ ਭਾਲਿ ਕੈ ॥	ਸਿਰੀ ੫, ਅਸ ੨੯, ੧੦ : ੨	-	੭੩
ਗੁਰਸਿਖਾ ਵਡਿਆਈ ਭਾਵੈ ਗੁਰ ਪੂਰੇ ਕੀ ਮਨਮੁਖਾ ਓਹ ਵੇਲਾ ਹਥਿ ਨ ਆਇਆ ॥	ਗਉ ੪, ਵਾਰ ੮ ਸ, ੪, ੨ : ੮	-	੩੦੪
ਗੁਰਸਿਖੀ ਅੰਮ੍ਰਿਤੁ ਬੀਜਿਆ ਤਿਨ ਅੰਮ੍ਰਿਤ ਫਲੁ ਹਰਿ ਪਾਏ ॥	ਗਉ ੪, ਵਾਰ ੭ ਸ, ੪, ੧ : ੨	-	੩੦੨
ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥	ਆਸਾ ੪, ਛੰਤ ੧੯, ੨ : ੨	-	੪੫੦
ਗੁਰਸਿਖੀ ਹਰਿ ਅੰਮ੍ਰਿਤੁ ਬੀਜਿਆ ਹਰਿ ਅੰਮ੍ਰਿਤ ਨਾਮੁ ਫਲੁ ਅੰਮ੍ਰਿਤੁ ਪਾਇਆ ॥	ਗਉ ੪, ਵਾਰ ੯ ਸ, ੪, ੧ : ੪	-	੩੦੪
ਗੁਰਸਿਖੀ ਭਾਣਾ ਮੰਨਿਆ ਗੁਰੁ ਪੂਰਾ ਪਾਰਿ ਲੰਘਾਇ ॥	ਸਲੋ ੪, ੨੭ : ੪	-	੧੪੨੪
ਗੁਰ ਸੁਪ੍ਰਸੰਨ ਹੋਏ ਭਉ ਗਏ ॥	ਭੈਰ ੫, ੪੬, ੧ : ੧	-	੧੧੪੯
ਗੁਰ ਸੁਪ੍ਰਸੰਨ ਭਏ ਵਡ ਭਾਗਿ ॥	ਗੋਂਡ ੫, ੧੪, ੧ : ੪	-	੮੬੬
ਗੁਰ ਸੁਪ੍ਰਸੰਨੇ ਮਿਲੁ ਨਾਹ ਵਿਛੁੰਨੇ ਧਨ ਦੇਦੀ ਸਾਚੁ ਸਨੇਹਾ ॥	ਆਸਾ ੫, ਛੰਤ ੪, ੨ : ੫	-	੪੫੫
ਗੁਰ ਸੇਵਕ ਕਉ ਬਿਘਨੁ ਨ ਭਗਤੀ ਹਰਿ ਪੂਰ ਦ੍ਰਿੜ੍ਹਾਇਆ ਗਿਆਨਾਂ ਹੇ ॥	ਮਾਰੂ ੫, ਸੋਲਾ ੪, ੫ : ੩	-	੧੦੭੫
ਗੁਰ ਸੇਵ ਤਰੇ ਤਜਿ ਮੇਰ ਤੋਰ ॥	ਬਸੰ ੧, ੭, ੨ : ੨	-	੧੧੭੦
ਗੁਰ ਸੇਵ ਨ ਭਾਈ ਸਿ ਚੋਰ ਚੋਰ ॥	ਬਸੰ ੧, ੭, ੨ : ੪	-	੧੧੭੦
ਗੁਰ ਸੇਵਾ ਸਦਾ ਸੁਖੁ ਹੈ ਜਿਸ ਨੋ ਹੁਕਮੁ ਮਨਾਏ ॥	ਮਾਰੂ ੧, ਅਸ ੫, ੭ : ੩	-	੧੦੧੨
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥	ਸਿਰੀ ੧, ਅਸ ੯, ੨ : ੧	-	੫੮
ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥	ਕਾਨ ੪, ਵਾਰ ੫ ਸ, ੪, ੨ : ੨	-	੧੩੧੪
ਗੁਰ ਸੇਵਾ ਕਰਉ ਫਿਰਿ ਕਾਲੁ ਨ ਖਾਇ ॥	ਗਉ ੩, ਅਸ ੫, ੧*: ੧	-	੨੩੧
ਗੁਰ ਸੇਵਾ ਜਮ ਤੇ ਛੁਟਕਾਰਿ ॥	ਗੋਂਡ ੫, ੯, ੩ : ੨	-	੮੬੪
ਗੁਰ ਸੇਵਾ ਜੁਗ ਚਾਰੇ ਹੋਈ ॥	ਗਉ ੩, ੩੩, ੧ : ੧	-	੧੬੧
ਗੁਰ ਸੇਵਾ ਤਪਾਂ ਸਿਰਿ ਤਪੁ ਸਾਰੁ ॥	ਆਸਾ ੩, ਅਸ ੨੪, ੪ : ੧	-	੪੨੩
ਗੁਰ ਸੇਵਾ ਤੇ ਅੰਮ੍ਰਿਤ ਫਲੁ ਪਾਇਆ ਹਉਮੈ ਤ੍ਰਿਸਨ ਬੁਝਾਈ ॥	ਭੈਰ ੩, ਅਸ ੨, ੧ : ੧	-	੧੧੫੫
ਗੁਰ ਸੇਵਾ ਤੇ ਆਪੁ ਪਛਾਤਾ ॥	ਆਸਾ ੧, ਅਸ ੭, ੬ : ੧	-	੪੧੫
ਗੁਰ ਸੇਵਾ ਤੇ ਸਦਾ ਸੁਖੁ ਪਾਇਆ ॥	ਮਾਝ ੩, ਅਸ ੨, ੬ : ੧	-	੧੧੦
ਗੁਰ ਸੇਵਾ ਤੇ ਸਦਾ ਸੁਖੁ ਪਾਇਆ ਅੰਤਰਿ ਸਬਦੁ ਰਵਿਆ ਗੁਣਕਾਰੀ ॥	ਰਾਮ ੧, ਅਸ ੯, ੧੪ : ੧	-	੯੦੮
ਗੁਰ ਸੇਵਾ ਤੇ ਸਬਦਿ ਪਛਾਤਾ ॥	ਮਾਰੂ ੩, ਸੋਲਾ ੩, ੧ : ੨	-	੧੦੪੫
ਗੁਰ ਸੇਵਾ ਤੇ ਸਭ ਕੁਲ ਉਧਾਰੇ ॥	ਆਸਾ ੩, ਅਸ ੨੪, ੬ : ੧	-	੪੨੩
ਗੁਰ ਸੇਵਾ ਤੇ ਸਭੁ ਕਿਛੁ ਪਾਏ ॥	ਮਾਰੂ ੩, ਸੋਲਾ ੧੩, ੯ : ੧	-	੧੦੫੭

ਗੁਰ ਸੇਵਾ ਤੇ ਸੁਖੁ ਊਪਜੈ ਸਚੈ ਸਬਦਿ ਬੁਝਾਏ ॥	ਆਸਾ ੩, ਅਸ ੩੨, ੪ : ੨	-	੪੨੭
ਗੁਰ ਸੇਵਾ ਤੇ ਸੁਖੁ ਊਪਜੈ ਫਿਰਿ ਦੁਖੁ ਨ ਲਗੈ ਆਇ ॥	ਸੋਰ ੪, ਵਾਰ ੨੪ ਸ, ੩, ੧ : ੧	-	੬੫੧
ਗੁਰ ਸੇਵਾ ਤੇ ਸੁਖੁ ਪਾਈਐ ਹੋਰ ਥੈ ਸੁਖੁ ਨ ਭਾਲਿ ॥	ਬਿਹਾ ੪, ਵਾਰ ੧ ਸ, ੩, ੧ : ੧	-	੫੪੮
ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥	ਧਨਾ ੩, ੩, ੧*: ੧	-	੬੬੪
ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥	ਮਾਝ ੩, ਅਸ ੧੨, ੧ : ੩	-	੧੧੬
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥	ਸਿਰੀ ੪, ਵਾਰ ੧੯ ਸ, ੩, ੨ : ੧	-	੯੦
ਗੁਰ ਸੇਵਾ ਤੇ ਹਰਿ ਪਾਈਐ ਜਾ ਕਉ ਨਦਰਿ ਕਰੇਇ ॥	ਬਿਲਾ ੪, ਵਾਰ ੪ ਸ, ੩, ੨ : ੧	-	੮੫੦
ਗੁਰ ਸੇਵਾ ਤੇ ਹਰਿ ਮਨਿ ਵਸਿਆ ਹਰਿ ਰਸੁ ਸਹਜਿ ਪੀਆਵਣਿਆ ॥	ਮਾਝ ੩, ਅਸ ੩੧, ੧*: ੨	-	੧੨੮
ਗੁਰ ਸੇਵਾ ਤੇ ਕਰਣੀ ਸਾਰ ॥	ਮਾਰੂ ੩, ਸੋਲਾ ੨੨, ੩ : ੧	-	੧੦੬੬
ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥	ਧਨਾ ੩, ੪, ੧*: ੧	-	੬੬੪
ਗੁਰ ਸੇਵਾ ਤੇ ਜਾਣਿਆ ਸਚੁ ਪਰਗਟੀਏਸਾ ॥	ਰਾਮ ੩, ਵਾਰ, ੧੬ : ੪	-	੯੫੫
ਗੁਰ ਸੇਵਾ ਤੇ ਜੁਗ ਚਾਰੇ ਜਾਤੇ ॥	ਮਾਝ ੩, ਅਸ ੪, ੩ : ੨	-	੧੧੧
ਗੁਰ ਸੇਵਾ ਤੇ ਤ੍ਰਿਭਵਣ ਸੋਝੀ ਹੋਇ ॥	ਆਸਾ ੩, ਅਸ ੨੪, ੫ : ੧	-	੪੨੩
ਗੁਰ ਸੇਵਾ ਤੇ ਨਾਉ ਪਾਇਆ ਵੁਠਾ ਅੰਦਰਿ ਆਇ ॥	ਆਸਾ ੩, ਅਸ ੩੧, ੭ : ੨	-	੪੨੭
ਗੁਰ ਸੇਵਾ ਤੇ ਨਾਮੇ ਲਾਗਾ ॥	ਗਉ ੫, ਅਸ ੨, ੧ : ੧	-	੨੩੬
ਗੁਰ ਸੇਵਾ ਤੇ ਪਾਈਐ ਗੁਰਮੁਖਿ ਨਿਸਤਾਰਾ ॥	ਤਿਲੰ ੪, ਅਸ ੨, ੪ : ੨	-	੭੨੫
ਗੁਰ ਸੇਵਾ ਤੇ ਭਏ ਮਨ ਨਿਰਮਲ ਹਰਿ ਹਰਿ ਹਰਿ ਹਰਿ ਨਾਮੁ ਸੁਨਾ ॥	ਆਸਾ ੫, ੬੬, ੧*: ੨	-	੩੮੭
ਗੁਰ ਸੇਵਾ ਤੇ ਭਗਤਿ ਕਮਾਈ ॥	ਭੈਰ ਕਬ, ੯, ੧ : ੧	-	੧੧੫੯
ਗੁਰ ਸੇਵਾ ਤੇ ਮਨੁ ਨਿਰਮਲੁ ਹੋਵੈ ਅਗਿਆਨੁ ਅੰਧੇਰਾ ਜਾਇ ॥	ਵਡ ੪, ਵਾਰ ੧੯ ਸ, ੩, ੧ : ੪	-	੫੯੩
ਗੁਰ ਸੇਵਾ ਤੇ ਮਨੁ ਪਤੀਆਇ ॥	ਗਉ ੩, ੩੨, ੧ : ੨	-	੧੬੧
ਗੁਰ ਸੇਵਾ ਤੇ ਲਹੈ ਪਦਾਰਥੁ ॥	ਬਿਲਾ ੧, ਅਸ ੨, ੬ : ੧	-	੮੩੨
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥	ਸਿਰੀ ੩, ੫੨, ੩ : ੩	-	੩੩
ਗੁਰ ਸੇਵਾ ਪ੍ਰਭੁ ਪਾਇਆ ਸਚੁ ਮੁਕਤਿ ਦੁਆਰਾ ॥	ਗਉ ੧, ਅਸ ੧੭, ੪ : ੨	-	੨੨੮
ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥	ਗਉ ੩, ਛੰਤ ੧, ੪ : ੪	-	੨੪੪
ਗੁਰ ਸੇਵਾ ਬਿਨੁ ਭਗਤਿ ਨ ਹੋਈ ॥	ਪ੍ਰਭਾ ੧, ਅਸ ੧, ੬ : ੧	-	੧੩੪੨
ਗੁਰ ਸੇਵਾ ਬਿਨੁ ਭਗਤਿ ਨ ਹੋਵੀ ਕਿਉ ਕਰਿ ਚੀਨਸਿ ਆਪੈ ॥	ਮਾਰੂ ੧, ਅਸ ੭, ੩ : ੨	-	੧੦੧੩
ਗੁਰ ਸੇਵਾ ਭਉਜਲੁ ਤਰੀਐ ਕਹਉ ਪੁਕਾਰੀਆ ॥	ਗਉ ੫, ਅਸ ੧੨, ੮ : ੨	-	੨੪੧
ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥	ਆਸਾ ੫, ੧੧੬, ੨ : ੨	-	੪੦੦
ਗੁਰ ਸੇਵਿਐ ਹਰਿ ਮਹਲੁ ਪਾਇਆ ਮੇਰੀ ਜਿੰਦੁੜੀਏ ਝਖ ਮਾਰਨੁ ਸਭਿ ਨਿੰਦਕ ਘੰਡਾ ਰਾਮ ॥	ਬਿਹਾ ੪, ੫, ੪ : ੩	-	੫੪੧
ਗੁਰ ਸੇਵੀ ਗੁਰ ਲਾਗਉ ਪਾਇ ॥	ਗਉ ੧, ਅਸ ੧, ੬ : ੧	-	੨੨੧
ਗੁਰ ਸੇਵੇ ਸੋ ਠਾਕੁਰ ਜਾਨੈ ॥	ਆਸਾ ੧, ਅਸ ੧੦, ੧ : ੧	-	੪੧੬
ਗੁਰ ਸੇਵੇ ਜੇਵਡੁ ਹੋਰੁ ਲਾਹਾ ਨਾਹੀ ॥	ਮਾਰੂ ੩, ਸੋਲਾ ੧੮, ੬ : ੧	-	੧੦੬੨
ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ ॥	ਗੂਜ ੫, ੭, ੧*: ੧	-	੪੯੭
ਗੁਰ ਹਰਿ ਭੇਟੇ ਪੁਰਬਿ ਕਮਾਇਆ ॥	ਰਾਮ ੧, ਅਸ ੪, ੫ : ੪	-	੯੦੪
ਗੁਰ ਹਰਿ ਮਿਲਿਆ ਭਗਤਿ ਦ੍ਰਿੜਾਈ ॥	ਆਸਾ ੧, ੨੪, ੪ : ੨	-	੩੫੬
ਗੁਰਹਿ ਦਿਖਾਇਓ ਲੋਇਨਾ ॥	ਆਸਾ ੫, ੧੪੪, ੧*: ੧	-	੪੦੭
ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥	ਆਸਾ ੧, ਅਸ ੧, ੪ : ੧	-	੪੧੧
ਗੁਰ ਹੋਏ ਮੇਰੇ ਮਾਈ ਬਾਪ ॥	ਭੈਰ ੫, ੨੭, ੧ : ੪	-	੧੧੪੩
ਗੁਰ ਕਉ ਕੁਰਬਾਨੁ ਜਾਉ ਹਾਂ ॥	ਆਸਾ ੫, ੧੬੧, ੨ : ੭	-	੪੧੦
ਗੁਰ ਕਉ ਜਾਣਿ ਨ ਜਾਣਈ ਕਿਆ ਤਿਸੁ ਚਜੁ ਅਚਾਰੁ ॥	ਸਿਰੀ ੧, ੧੩, ੩ : ੧	-	੧੯
ਗੁਰ ਕਹਿਆ ਮਾਨੁ ਨਿਜ ਨਿਧਾਨੁ ਸਚੁ ਜਾਨੁ ਮੰਤ੍ਰੁ ਇਹੈ ਨਿਸਿ ਬਾਸੁਰ ਹੋਇ ਕਲ੍ਯ੍ਯਾਨੁ ਲਹਹਿ ਪਰਮ ਗਤਿ ਜੀਉ ॥	ਸਵ ੪, ਗਯੰ, ੧੦ : ੨	-	੧੪੦੩
ਗੁਰ ਕਰਣੀ ਬਿਨੁ ਭਰਮੁ ਨ ਭਾਗੈ ॥	ਬਸੰ ੧, ਅਸ ੬, ੧*: ੨	-	੧੧੯੦
ਗੁਰ ਕਾ ਉਪਦੇਸੁ ਸੁਨੀਜੈ ॥	ਰਾਮ ੫, ੪੧, ੪ : ੩	-	੮੯੫
ਗੁਰ ਕਾ ਸਬਦੁ ਅੰਤਰਿ ਵਸੈ ਤਾ ਹਰਿ ਵਿਸਰਿ ਨ ਜਾਈ ॥	ਸਿਰੀ ੩, ੪੫, ੧*: ੨	-	੩੧
ਗੁਰ ਕਾ ਸਬਦੁ ਅਤਿ ਮੀਠਾ ਲਾਇਆ ॥	ਬਿਲਾ ੩, ੬, ੫ : ੩	-	੭੯੮

ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥	ਆਸਾ ੧, ਵਾਰ, ੧੧ : ੪	-	੪੬੯
ਗੁਰ ਕਿਰਪਾ ਤੇ ਦਲੁ ਸਾਧਿਆ ॥	ਗਉ ੫, ੧੪੧*, ੨ : ੨	-	੨੧੦
ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥	ਸਲੋ ੩, ੩੫ : ੨	-	੧੪੧੭
ਗੁਰ ਕਿਰਪਾ ਤੇ ਨਾਮ ਸਿਉ ਬਨਿ ਆਈ ॥	ਭੈਰ ੫, ੩੦, ੪ : ੨	-	੧੧੪੪
ਗੁਰ ਕਿਰਪਾ ਤੇ ਨਾਮੁ ਪਛਾਨਿਆ ॥	ਰਾਮ ੧, ਓਅੰ, ੧੯ : ੮	-	੯੩੨
ਗੁਰ ਕਿਰਪਾ ਤੇ ਨਾਮੁ ਵਸਿਆ ਘਟ ਅੰਤਰਿ ਨਾਮੋ ਨਾਮੁ ਧਿਆਇਦਾ ॥	ਮਾਰੂ ੩, ਸੋਲਾ ੨੦, ੧੨ : ੩	-	੧੦੬੪
ਗੁਰ ਕਿਰਪਾ ਤੇ ਨਾਮੁ ਵਖਾਣੁ ॥	ਗਉ ੫, ੧੧੬, ੩ : ੨	-	੧੮੯
ਗੁਰ ਕਿਰਪਾ ਤੇ ਨਿਤ ਚਵਾ ॥	ਬਸੰ ੫, ੧੨, ੧ : ੨	-	੧੧੮੩
ਗੁਰ ਕਿਰਪਾ ਤੇ ਨਿਰਮਲੁ ਹੋਆ ਜਿਨਿ ਵਿਚਹੁ ਆਪੁ ਗਵਾਇਆ ॥	ਸੋਰ ੩, ੧, ੧ : ੨	-	੫੯੯
ਗੁਰ ਕਿਰਪਾ ਤੇ ਨੀਚੁ ਨਿਵਾਜਿਆ ॥	ਰਾਮ ੫, ੧੪, ੩ : ੪	-	੮੮੭
ਗੁਰ ਕਿਰਪਾ ਤੇ ਪਰਮ ਪਦੁ ਪਾਇਆ ॥	ਭੈਰ ੩, ੩, ੩ : ੨	-	੧੧੨੮
ਗੁਰ ਕਿਰਪਾ ਤੇ ਪਾਈਅਨਿ ਜੇ ਦੇਵੈ ਦੇਵਣਹਾਰੁ ॥	ਸੋਰ ੪, ਵਾਰ ੧੦ ਸ, ੩, ੨ : ੩	-	੬੪੬
ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥	ਸੋਰ ੪, ੧, ੧*: ੨	-	੬੦੪
ਗੁਰ ਕਿਰਪਾ ਤੇ ਪ੍ਰਭੁ ਧਿਆਈਐ ॥	ਵਡ ੫, ੬, ੧*: ੨	-	੫੬੩
ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ ॥	ਗਉ ੧, ਅਸ ੧੮, ੯ : ੨	-	੨੨੯
ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥	ਸਲੋ ੩, ੯ : ੨	-	੧੪੧੩
ਗੁਰ ਕਿਰਪਾ ਤੇ ਮਨਿ ਵਸੈ ਤਾ ਸਦਾ ਸੁਖੁ ਹੋਈ ॥	ਆਸਾ ੩, ੫੨, ੧*: ੨	-	੩੬੫
ਗੁਰ ਕਿਰਪਾ ਤੇ ਮਨੁ ਤਨੁ ਨਿਰਮਲੁ ਨਿਰਮਲ ਨਾਮੁ ਧਿਆਵਣਿਆ ॥	ਮਾਝ ੩, ਅਸ੍ ੨, ੭ : ੩	-	੧੧੦
ਗੁਰ ਕਿਰਪਾ ਤੇ ਮਨੁ ਤਨੁ ਭੀਜੈ ॥	ਮਾਰੂ ੩, ਸੋਲਾ ੨੦, ੭ : ੨	-	੧੦੬੪
ਗੁਰ ਕਿਰਪਾ ਤੇ ਮਿਲੈ ਮਿਲਾਇ ॥	ਗਉ ੩, ਅਸ ੮, ੨ : ੩	-	੨੩੩
ਗੁਰ ਕਿਰਪਾ ਤੇ ਮਿਲੈ ਵਡਿਆਈ ਹਉਮੈ ਰੋਗੁ ਨ ਤਾਹਾ ਹੇ ॥	ਮਾਰੂ ੩, ਸੋਲਾ ੧੪, ੯ : ੩	-	੧੦੫੮
ਗੁਰ ਕਿਰਪਾ ਤੇ ਮੁਗਧ ਮਨੁ ਮਾਨਿਆ ॥	ਗੋਂਡ ੫, ੭, ੩ : ੪	-	੮੬੪
ਗੁਰ ਕਿਰਪਾ ਤੇ ਮੈ ਸਗਲੇ ਸਾਧੇ ॥	ਆਸਾ ੫, ੮੭, ੩ : ੪	-	੩੯੨
ਗੁਰ ਕਿਰਪਾ ਤੇ ਮੋਹਿ ਅਸਨਾਹਾ ॥	ਗਉ ੫, ੧੦੯, ੨ : ੨	-	੧੮੭
ਗੁਰ ਕਿਰਪਾਲ ਹਰਿ ਭਏ ਸਹਾਈ ॥	ਗਉ ੫, ੧੫੦, ੩ : ੨	-	੧੯੬
ਗੁਰ ਕਿਰਪਾਲ ਭਏ ਤਬ ਪਾਇਆ ਹਰਿ ਚਰਣੀ ਚਿਤੁ ਲਾਇ ॥	ਸਾਰ ੪, ੪, ੨ : ੨	-	੧੧੯੯
ਗੁਰ ਕਿਰਪਾਲ ਭਏ ਤਬ ਪਾਇਆ ਹਿਰਦੈ ਅਲਖੁ ਲਖਾਰੀ ॥	ਸਾਰ ੪, ੨, ੨ : ੨	-	੧੧੯੮
ਗੁਰ ਕੀ ਆਗਿਆ ਮਨ ਮਹਿ ਸਹੈ ॥	ਗਉ ੫, ਸੁਖ ੧੮, ੨ : ੨	-	੨੮੬
ਗੁਰ ਕੀ ਸਰਣਿ ਪਏ ਭੈ ਨਾਸੇ ਸਾਚੀ ਦਰਗਹ ਮਾਨੇ ॥	ਸੋਰ ੫, ੨੪, ੨ : ੧	-	੬੧੫
ਗੁਰ ਕੀ ਸਰਣਿ ਪਵੈ ਸੁਖੁ ਥੀਐ ॥	ਰਾਮ ੧, ਅਸ ੪, ੫ : ੨	-	੯੦੪
ਗੁਰ ਕੀ ਸਰਣਿ ਰਹਉ ਕਰ ਜੋਰਿ ॥	ਗੋਂਡ ੫, ੯, ੨ : ੩	-	੮੬੪
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥	ਆਸਾ ੧, ੩੮, ੩ : ੧	-	੩੬੦
ਗੁਰ ਕੀ ਸਾਖੀ ਅੰਮ੍ਰਿਤ ਭਾਖੀ ॥	ਮਾਰੂ ੩, ਸੋਲਾ ੧੫, ੩ : ੧	-	੧੦੫੮
ਗੁਰ ਕੀ ਸਾਖੀ ਸਹਜੇ ਚਾਖੀ ਤ੍ਰਿਸਨਾ ਅਗਨਿ ਬੁਝਾਏ ॥	ਸੂਹੀ ੩, ਅਸ ੧, ੬ : ੩	-	੭੫੩
ਗੁਰ ਕੀ ਸਾਖੀ ਰਾਖੈ ਚੀਤਿ ॥	ਰਾਮ ਬੇਣੀ, ੧, ੬ : ੩	-	੯੭੪
ਗੁਰ ਕੀ ਸਿਖ ਕੋ ਵਿਰਲਾ ਲੇਵੈ ॥	ਗੂਜ ੩, ਵਾਰ ੩ ਸ, ੩, ੨ : ੧	-	੫੦੯
ਗੁਰ ਕੀ ਸੁਰਤਿ ਨਿਕਟਿ ਕਰਿ ਜਾਨੁ ॥	ਰਾਮ ੫, ੪੭, ੨ : ੩	-	੮੯੭
ਗੁਰ ਕੀ ਸੇਵ ਨ ਜਾਣੈ ਕੋਈ ॥	ਮਾਰੂ ੫, ਸੋਲਾ ੭, ੯ : ੧	-	੧੦੭੮
ਗੁਰ ਕੀ ਸੇਵਾ ਸਦਾ ਸੁਖੁ ਪਾਏ ॥	ਆਸਾ ੩, ੪੪, ੩ : ੧	-	੩੬੨
ਗੁਰ ਕੀ ਸੇਵਾ ਸਬਦੁ ਵੀਚਾਰੁ ॥	ਗਉ ੧, ਅਸ ੬, ੭ : ੧	-	੨੨੩
ਗੁਰ ਕੀ ਸੇਵਾ ਸੇਵਕੋ ਨਾਨਕ ਖਸਮੈ ਬੰਦਾ ॥	ਆਸਾ ੫, ੧੧੯, ੪ : ੨	-	੪੦੦
ਗੁਰ ਕੀ ਸੇਵਾ ਸੋ ਕਰੇ ਜਿਸੁ ਆਪਿ ਕਰਾਏ ॥	ਆਸਾ ੧, ਅਸ ੧੮, ੮ : ੧	-	੪੨੧
ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥	ਬਿਲਾ ੫, ੪, ੧ : ੨	-	੮੦੨
ਗੁਰ ਕੀ ਸੇਵਾ ਸੋ ਜਨੁ ਪਾਏ ॥	ਮਲਾ ੫, ੧੯, ੩ : ੩	-	੧੨੭੦
ਗੁਰ ਕੀ ਸੇਵਾ ਕਦੇ ਨ ਕੀਨੀ ਬਿਰਥਾ ਜਨਮੁ ਗਵਾਇਆ ॥	ਭੈਰ ੩, ੧੨, ੩ : ੨	-	੧੧੩੦
ਗੁਰ ਕੀ ਸੇਵਾ ਕਰਹੁ ਦਿਨੁ ਰਾਤਿ ॥	ਸੂਹੀ ੫, ੨੨, ੩ : ੧	-	੭੪੧
ਗੁਰ ਕੀ ਸੇਵਾ ਕਰਿ ਪਿਰਾ ਜੀਉ ਹਰਿ ਨਾਮੁ ਧਿਆਏ ॥	ਗਉ ੩, ਛੰਤ ੫, ੧ : ੧	-	੨੪੬

ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥	ਮਾਰੂ ੧, ਸੋਲਾ ੧੧, ੧੪ : ੧	-	੧੦੩੨
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨਹਾਰੁ ॥	ਸਿਰੀ ੫, ੯੯, ੩ : ੪	-	੫੨
ਗੁਰ ਕੀ ਮਹਿਮਾ ਕਥਨੁ ਨ ਜਾਇ ॥	ਗੋਂਡ ੫, ੮, ੪ : ੧	-	੮੬੪
ਗੁਰ ਕੀ ਮਹਿਮਾ ਕਥਨੁ ਨ ਜਾਇ ॥	ਮਲਾ ੫, ੨੨, ੩ : ੧	-	੧੨੭੧
ਗੁਰ ਕੀ ਮਹਿਮਾ ਕਿਆ ਕਹਾ ਗੁਰੁ ਬਿਬੇਕ ਸਤ ਸਰੁ ॥	ਆਸਾ ੫, ੧੦੪, ੩ : ੧	-	੩੯੭
ਗੁਰ ਕੀ ਮਹਿਮਾ ਬੇਦ ਨ ਜਾਣਹਿ ॥	ਮਾਰੂ ੫, ਸੋਲਾ ੭, ੧੦ : ੧	-	੧੦੭੮
ਗੁਰ ਕੀ ਮਤਿ ਤੂੰ ਲੇਹਿ ਇਆਨੇ ॥	ਗਉ ੫, ਸੁਖ ੧੯, ੬ : ੧	-	੨੮੮
ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥	ਗੋਂਡ ੫, ੭, ੧ : ੧	-	੮੬੪
ਗੁਰ ਕੀ ਰੇਣੁ ਨਿਤ ਮਜਨੁ ਕਰਉ ॥	ਗਉ ੫, ਅਸ ੯, ੨ : ੧	-	੨੩੯
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥	ਗਉ ੪, ਵਾਰ ੧੫ ਸ, ੪, ੩ : ੪	-	੩੦੯
ਗੁਰ ਕੇ ਸੇਵਕ ਸਤਿਗੁਰ ਪਿਆਰੇ ॥	ਮਾਰੂ ੧, ਸੋਲਾ ੬, ੧੫ : ੧	-	੧੦੨੬
ਗੁਰ ਕੇ ਸੇਵਕ ਕਉ ਦੂਖੁ ਨ ਬਿਆਪੈ ॥	ਗੋਂਡ ੫, ੮, ੩ : ੩	-	੮੬੪
ਗੁਰ ਕੇ ਸੇਵਕ ਕੀ ਪੂਰਨ ਘਾਲ ॥	ਗੋਂਡ ੫, ੮, ੩ : ੨	-	੮੬੪
ਗੁਰ ਕੇ ਗੁਣ ਅਨਦਿਨੁ ਨਿਤ ਗਾਉ ॥	ਮਲਾ ੫, ੧੯, ੨ : ੨	-	੧੨੭੦
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥	ਗਉ ੫, ੧੦੭, ੧ : ੧	-	੧੮੭
ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ ॥	ਸਿਰੀ ੫, ੧੦੦, ੧ : ੨	-	੫੨
ਗੁਰ ਕੇ ਚਰਣ ਹਿਰਦੈ ਵਸਾਇ ॥	ਗਉ ੫, ੧੨੩, ੨ : ੧	-	੧੯੦
ਗੁਰ ਕੇ ਚਰਣ ਕਮਲ ਮਨ ਧਿਆਇ ॥	ਸੂਹੀ ੫, ੨੨, ੧*: ੧	-	੭੪੧
ਗੁਰ ਕੇ ਚਰਣ ਧਿਆਇ ਤੂ ਤੂਟਹਿ ਮਾਇਆ ਬੰਧ ॥	ਮਾਰੂ ੩, ਵਾਰ ੨੧ ਸ, ੫, ੨ : ੨	-	੧੦੯੩
ਗੁਰ ਕੇ ਚਰਣ ਧੋਇ ਧੋਇ ਪੀਵਾ ॥	ਗਉ ੫, ਅਸ ੯, ੧ : ੨	-	੨੩੯
ਗੁਰ ਕੇ ਚਰਣ ਮਨ ਮਾਹਿ ਵਸਾਇ ॥	ਪ੍ਰਭਾ ੩, ੭, ੨ : ੧	-	੧੩੩੫
ਗੁਰ ਕੇ ਚਰਣ ਰਿਦੈ ਉਰਿ ਧਾਰਿ ॥	ਗਉ ੫, ੧੩੦, ੨ : ੧	-	੧੯੨
ਗੁਰ ਕੇ ਚਰਣ ਵਸੇ ਮਨ ਮਾਹੀ ॥	ਮਾਝ ੫, ੪੩, ੧ : ੨	-	੧੦੭
ਗੁਰ ਕੇ ਚਰਣ ਵਿਟਹੁ ਬਲਿ ਜਾਉ ॥	ਮਲਾ ੫, ੧੯, ੨ : ੧	-	੧੨੭੦
ਗੁਰ ਕੇ ਚਰਣ ਊਪਰਿ ਬਲਿ ਜਾਈ ॥	ਸੋਰ ੫, ੭੮, ੧*: ੧	-	੬੨੮
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥	ਰਾਮ ੩, ਅਨੰ, ੨੧ : ੩	-	੯੧੯
ਗੁਰ ਕੇ ਚਰਨ ਹਿਰਦੈ ਵਸਾਇ ਮੂੜੇ ਪਿਛਲੇ ਗੁਨਹ ਸਭ ਬਖਸਿ ਲਇਆ ॥	ਆਸਾ ੩, ਪਟੀ, ੧੫ : ੨	-	੪੩੫
ਗੁਰ ਕੇ ਚਰਨ ਹਿਰਦੈ ਵਸਾਏ ॥	ਆਸਾ ੫, ੧੭੦, ੨ : ੧	-	੩੯੫
ਗੁਰ ਕੇ ਚਰਨ ਹਿਰਦੈ ਵਸਾਏ ॥	ਮਲਾ ੫, ੨੦, ੧ : ੧	-	੧੨੭੦
ਗੁਰ ਕੇ ਚਰਨ ਕਮਲ ਨਮਸਕਾਰਿ ॥	ਗੋਂਡ ੫, ੧੩, ੧ : ੧	-	੮੬੬
ਗੁਰ ਕੇ ਚਰਨ ਕਮਲ ਮਨਿ ਵਸੇ ॥	ਰਾਮ ੫, ੪੬, ੧ : ੩	-	੮੯੭
ਗੁਰ ਕੇ ਚਰਨ ਕਵਲ ਰਿਦ ਧਾਰੇ ॥	ਸੋਰ ੫, ੬੦, ੧*: ੧	-	੬੨੪
ਗੁਰ ਕੇ ਚਰਨ ਕੇਸ ਸੰਗਿ ਝਾਰੇ ॥	ਆਸਾ ੫, ੬੭, ੧ : ੨	-	੩੮੭
ਗੁਰ ਕੇ ਚਰਨ ਜੀਅ ਕਾ ਨਿਸਤਾਰਾ ॥	ਧਨਾ ੫, ੫੭, ੧*: ੧	-	੬੮੪
ਗੁਰ ਕੇ ਚਰਨ ਨਮਸਕਾਰਿ ॥	ਰਾਮ ੫, ੪੦, ੨ : ੩	-	੮੯੫
ਗੁਰ ਕੇ ਚਰਨ ਬਸੇ ਮਨ ਮੇਰੈ ॥	ਸਾਰ ੫, ੮੭, ੧*: ੧	-	੧੨੨੧
ਗੁਰ ਕੇ ਚਰਨ ਬਸੇ ਰਿਦ ਭੀਤਰਿ ਸੁਭ ਲਖਣ ਪ੍ਰਭਿ ਕੀਨੇ ॥	ਸੋਰ ੫, ੩੭, ੧ : ੧	-	੬੧੮
ਗੁਰ ਕੇ ਚਰਨ ਮਨ ਮਹਿ ਧਿਆਇ ॥	ਸਿਰੀ ੫, ੯੪, ੧*: ੧	-	੫੧
ਗੁਰ ਕੇ ਚਰਨ ਰਿਦੈ ਉਰਿ ਧਾਰੇ ॥	ਗੋਂਡ ੫, ੧੨, ੨ : ੧	-	੮੬੫
ਗੁਰ ਕੇ ਚਰਨ ਰਿਦੈ ਪਰਵੇਸਾ ॥	ਦੇਵ ੫, ੧੮, ੧*: ੧	-	੫੩੧
ਗੁਰ ਕੇ ਚਰਨ ਰਿਦੈ ਲੈ ਧਾਰਉ ॥	ਗੋਂਡ ੫, ੭, ੧ : ੩	-	੮੬੪
ਗੁਰ ਕੇ ਚਰਨ ਲਗੇ ਮਨਿ ਮੀਠੇ ॥	ਬਿਲਾ ੫, ੨, ੩ : ੧	-	੮੦੧
ਗੁਰ ਕੇ ਚਾਕਰ ਠਾਕੁਰ ਭਾਣੇ ॥	ਬਸੰ ੧, ਅਸ ੬, ੫ : ੧	-	੧੧੯੦
ਗੁਰ ਕੇ ਪਗ ਸਿਮਰਉ ਦਿਨੁ ਰਾਤੀ ਮਨਿ ਹਰਿ ਹਰਿ ਹਰਿ ਬਸਿਆ ॥	ਕਲਿ ੪, ੨, ੧ : ੧	-	੧੩੧੯
ਗੁਰ ਕੇ ਬਚਨ ਸਤਿ ਸਤਿ ਕਰਿ ਮਾਨੇ ਮੇਰੇ ਠਾਕੁਰ ਬਹੁਤੁ ਪਿਆਰੇ ॥	ਨਟ ੪, ਅਸ ੩, ੬ : ੨	-	੯੮੨
ਗੁਰ ਕੇ ਬਚਨ ਸਤਿ ਜੀਅ ਧਾਰਹੁ ॥	ਸਵ ੪, ਗਯੰ, ੧ : ੭	-	੧੪੦੧
ਗੁਰ ਕੇ ਬਚਨ ਕਰਨੰ ਸੁਨਿ ਧਿਆਵੈ ਭਵ ਸਾਗਰੁ ਪਾਰਿ ਪਰੈ ॥	ਮਲਾ ੪, ੩, ੧*: ੨	-	੧੨੬੩

ਗੁਰ ਕੇ ਭਾਣੇ ਵਿਚਿ ਅੰਮ੍ਰਿਤੁ ਹੈ ਸਹਜੇ ਪਾਵੈ ਕੋਇ ॥	ਸਿਰੀ ੩, ੪੬, ੪ : ੧	-	੩੧
ਗੁਰ ਕੇ ਭੈ ਕੀ ਸਾਰ ਨ ਜਾਣਹਿ ॥	ਮਾਰੂ ੩, ਸੋਲਾ ੧੧, ੬ : ੨	-	੧੦੫੪
ਗੁਰ ਕੈ ਸੰਗਿ ਸਗਲ ਨਿਸਤਾਰਾ ॥	ਗੋਂਡ ੫, ੯, ੩ : ੪	-	੮੬੪
ਗੁਰ ਕੈ ਸੰਗਿ ਸਬਦਿ ਘਰੁ ਜਾਣੈ ॥	ਮਾਰੂ ੧, ਸੋਲਾ ੭, ੧੪ : ੨	-	੧੦੨੭
ਗੁਰ ਕੈ ਸੰਗਿ ਤਰਿਆ ਸਭੁ ਲੋਗੁ ॥	ਗਉ ੫, ਅਸ ੮, ੫ : ੨	-	੨੩੯
ਗੁਰ ਕੈ ਸੰਗਿ ਰਹੈ ਦਿਨੁ ਰਾਤੀ ਰਾਮ ਰਸਨਿ ਰੰਗਿ ਰਾਤਾ ॥	ਭੈਰ ੧, ੬, ੧ : ੧	-	੧੧੨੬
ਗੁਰ ਕੈ ਸਬਦਿ ਅੰਤਰਿ ਸਹਜਿ ਰੀਧੇ ॥	ਗਉ ੩, ਅਸ ੫, ੨ : ੨	-	੨੩੧
ਗੁਰ ਕੈ ਸਬਦਿ ਅੰਤਰਿ ਬ੍ਰਹਮੁ ਪਛਾਣੁ ॥	ਆਸਾ ੩, ੫੧, ੨ : ੪	-	੩੬੪
ਗੁਰ ਕੈ ਸਬਦਿ ਅੰਮ੍ਰਿਤੁ ਪੀਆਇਆ ॥	ਮਾਰੂ ੩, ਸੋਲਾ ੧੩, ੭ : ੨	-	੧੦੫੬
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥	ਸਲੋ ੫, ੩ : ੧	-	੧੪੨੫
ਗੁਰ ਕੈ ਸਬਦਿ ਆਪੁ ਪਛਾਣੁ ॥	ਧਨਾ ੩, ੪, ੩ : ੨	-	੬੬੪
ਗੁਰ ਕੈ ਸਬਦਿ ਇਹੁ ਗੁਫਾ ਵੀਚਾਰੇ ॥	ਮਾਝ ੩, ਅਸ ੨੯, ੪ : ੧	-	੧੨੭
ਗੁਰ ਕੈ ਸਬਦਿ ਇਹੁ ਮਨੁ ਮਉਲਿਆ ਹਰਿ ਗੁਣਦਾਤਾ ਨਾਮੁ ਵਖਾਣੈ ॥	ਬਸੰ ੩, ੧੨, ੧*: ੨	-	੧੧੭੫
ਗੁਰ ਕੈ ਸਬਦਿ ਏਹੁ ਮਨੁ ਰਾਤਾ ਦੁਬਿਧਾ ਸਹਜਿ ਸਮਾਣੀ ॥	ਪ੍ਰਭਾ ਨਾਮ, ੧, ੩ : ੧	-	੧੩੫੦
ਗੁਰ ਕੈ ਸਬਦਿ ਏਕ ਲਿਵ ਲਾਗੀ ਤੇਰੈ ਨਾਮਿ ਰਤੇ ਤ੍ਰਿਪਤਾਸੀ ॥	ਮਾਰੂ ੧, ਅਸ ੭, ੧*: ੨	-	੧੦੧੨
ਗੁਰ ਕੈ ਸਬਦਿ ਸਹਜੇ ਸੁਖਿ ਸਮਾਵੈ ॥	ਮਾਝ ੩, ਅਸ ੯, ੬ : ੨	-	੧੧੪
ਗੁਰ ਕੈ ਸਬਦਿ ਸਚ ਨਾਮਿ ਸਮਾਇ ॥	ਬਸੰ ੩, ੧੫, ੧*: ੨	-	੧੧੭੬
ਗੁਰ ਕੈ ਸਬਦਿ ਸਚਿ ਚਿਤੁ ਲਾਏ ॥	ਮਾਰੂ ੩, ਸੋਲਾ ੨੦, ੮ : ੨	-	੧੦੬੪
ਗੁਰ ਕੈ ਸਬਦਿ ਸਚਿ ਲਿਵ ਲਾਇ ॥	ਗਉ ੩, ਅਸ ੩, ੨ : ੩	-	੨੩੦
ਗੁਰ ਕੈ ਸਬਦਿ ਸਚੈ ਬੈਰਾਗਿ ॥	ਆਸਾ ੩, ੪੦, ੧ : ੨	-	੩੬੦
ਗੁਰ ਕੈ ਸਬਦਿ ਸੰਤੋਖੀਆ ਨਾਨਕ ਬਿਗਸਾ ਨਾਇ ॥	ਮਾਰੂ ੩, ਵਾਰ ੨ ਸ, ੪, ੨ : ੨	-	੧੦੮੭
ਗੁਰ ਕੈ ਸਬਦਿ ਸਦ ਜੀਵਨ ਮੁਕਤ ਭਏ ਹਰਿ ਕੈ ਨਾਮਿ ਲਿਵ ਲਾਏ ਰਾਮ ॥	ਸੂਹੀ ੩, ਛੰਤ ੫, ੩ : ੨	-	੭੭੧
ਗੁਰ ਕੈ ਸਬਦਿ ਸਦ ਰਹੈ ਸਮਾਏ ॥	ਮਾਝ ੩, ਅਸ ੧੯, ੫ : ੨	-	੧੨੦
ਗੁਰ ਕੈ ਸਬਦਿ ਸਦਾ ਸਚੁ ਜਾਤਾ ਮਿਲਿ ਸਚੇ ਸੁਖੁ ਪਾਵਣਿਆ ॥	ਮਾਝ ੩, ਅਸ ੩੧, ੪ : ੩	-	੧੨੮
ਗੁਰ ਕੈ ਸਬਦਿ ਸਦਾ ਸਾਲਾਹੀ ॥	ਮਾਰੂ ੩, ਸੋਲਾ ੧੨, ੧੩ : ੨	-	੧੦੫੬
ਗੁਰ ਕੈ ਸਬਦਿ ਸਦਾ ਸਾਲਾਹੇ ਮਿਲਿ ਸਾਚੇ ਸੁਖੁ ਪਾਇਦਾ ॥	ਮਾਰੂ ੩, ਸੋਲਾ ੨੧, ੮ : ੩	-	੧੦੬੫
ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥	ਮਾਝ ੩, ਅਸ ੨੧, ੭ : ੩	-	੧੨੨
ਗੁਰ ਕੈ ਸਬਦਿ ਸਦਾ ਜਨੁ ਸੋਹੈ ॥	ਮਾਰੂ ੩, ਸੋਲਾ ੬, ੭ : ੧	-	੧੦੪੯
ਗੁਰ ਕੈ ਸਬਦਿ ਸਦਾ ਦਰਿ ਸੋਹੈ ਹਉਮੈ ਮਾਰਿ ਪਛਾਤਾ ਹੇ ॥	ਮਾਰੂ ੩, ਸੋਲਾ ੯, ੧੩ : ੩	-	੧੦੫੩
ਗੁਰ ਕੈ ਸਬਦਿ ਸਮਾਈਐ ਪਰਮਾਰਥੁ ਜਾਣੈ ॥	ਆਸਾ ੧, ਅਸ ੧੫, ੨ ; ੨	-	੪੧੯
ਗੁਰ ਕੈ ਸਬਦਿ ਸਲਾਹਣਾ ਘਟਿ ਘਟਿ ਡੀਠੁ ਅਡੀਠੁ ॥	ਸਿਰੀ ੧, ਅਸ ੩, ੨ : ੩	-	੫੪
ਗੁਰ ਕੈ ਸਬਦਿ ਸਲਾਹੀਐ ਅੰਤਰਿ ਪ੍ਰੇਮ ਪਿਆਰੁ ॥	ਮਲਾ ੧, ਵਾਰ, ੧੯ : ੫	-	੧੨੮੬
ਗੁਰ ਕੈ ਸਬਦਿ ਸਲਾਹੀਐ ਹਰਿ ਨਾਮਿ ਸਮਾਵੈ ॥	ਸੂਹੀ ੩, ਵਾਰ, ੧੯ : ੪	-	੭੯੧
ਗੁਰ ਕੈ ਸਬਦਿ ਸਾਚੁ ਉਰ ਧਾਰੈ ॥	ਬਸੰ ੩, ੯, ੧*: ੨	-	੧੧੭੪
ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥	ਆਸਾ ੩, ੪੦, ੪ : ੧	-	੩੬੧
ਗੁਰ ਕੈ ਸਬਦਿ ਹਉਮੈ ਬਿਖੁ ਮਾਰੇ ॥	ਭੈਰ ੩, ੨੦, ੫ : ੩	-	੧੧੩੩
ਗੁਰ ਕੈ ਸਬਦਿ ਹਉਮੈ ਬਿਖੁ ਮਾਰੈ ਤਾ ਨਿਜ ਘਰਿ ਹੋਵੈ ਵਾਸੋ ॥	ਰਾਮ ੧, ਸਿਗੋ, ੨੧ : ੫	-	੯੪੦
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥	ਬਿਲਾ ੩, ਵਾ ੨, ੩ : ੪	-	੮੪੨
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥	ਬਸੰ ੩, ੯, ੩ : ੨	-	੧੧੭੪
ਗੁਰ ਕੈ ਸਬਦਿ ਹਰਿ ਨਦਰਿ ਨਿਹਾਲੇ ॥	ਮਾਰੂ ੩, ਸੋਲਾ ੨੧, ੪ : ੨	-	੧੦੬੫
ਗੁਰ ਕੈ ਸਬਦਿ ਹਰਿ ਨਾਮਿ ਚਿਤੁ ਲਾਏ ॥	ਮਾਰੂ ੩; ਸੋਲਾ ੧੨, ੧੦ : ੨	-	੧੦੫੬
ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥	ਮਾਰੂ ੩, ਸੋਲਾ ੧੪, ੨ : ੨	-	੧੦੫੭
ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥	ਮਾਰੂ ੩, ਸੋਲਾ ੧੩, ੮ : ੨	-	੧੦੫੭
ਗੁਰ ਕੈ ਸਬਦਿ ਹਰਿ ਮੰਨਿ ਵਸਾਏ ॥	ਮਾਰੂ ੩, ਸੋਲਾ ੨੦, ੧੨ : ੨	-	੧੦੬੪
ਗੁਰ ਕੈ ਸਬਦਿ ਹਰਿ ਰਹਿਆ ਸਮਾਇ ॥	ਬਿਲਾ ੩, ਵਾ ੧, ੨ : ੬	-	੮੪੧
ਗੁਰ ਕੈ ਸਬਦਿ ਹਰਿ ਰੰਗੁ ਚੜਾਏ ॥	ਮਾਝ ੩, ਅਸ ੯, ੧ : ੨	-	੧੧੪
ਗੁਰ ਕੈ ਸਬਦਿ ਹੁਕਮੁ ਪਛਾਣੁ ॥	ਗਉ ੧, ਅਸ ੫, ੮ : ੨	-	੨੨੩

ਗੁਰ ਕੈ ਸਬਦਿ ਕਮਲੁ ਪਰਗਾਸਾ ॥	ਗਉ ੧, ਅਸ ੭, ੭ : ੩	- ੨੨੪
ਗੁਰ ਕੈ ਸਬਦਿ ਕਮਲੁ ਪਰਗਾਸਿਆ ਹਉਮੈ ਦੁਰਮਤਿ ਖੋਈ ॥	ਪ੍ਰਭਾ ੩, ੫, ੨ : ੨	- ੧੩੩੪
ਗੁਰ ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥	ਰਾਮ ੩, ਵਾਰ ੮ ਸ, ੩, ੨ : ੨	- ੯੫੦
ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥	ਬਸੰ ੩, ੭, ੨ : ੨	- ੧੧੭੪
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥	ਸਿਰੀ ੩, ੫੧, ੧ : ੩	- ੩੩
ਗੁਰ ਕੈ ਸਬਦਿ ਜੀਵਤੁ ਮਰੈ ਗੁਰਮੁਖਿ ਭਵਜਲੁ ਤਰਣਾ ॥	ਸਿਰੀ ੩, ਅਸ ੨੪, ੭ : ੨	- ੬੯
ਗੁਰ ਕੈ ਸਬਦਿ ਜੋ ਮਰਿ ਜੀਵੈ ਸੋ ਪਾਏ ਮੋਖ ਦੁਆਰੁ ॥	ਰਾਮ ੧, ਸਿਗੋ, ੩੪ : ੪	- ੯੪੧
ਗੁਰ ਕੈ ਸਬਦਿ ਤਥਾ ਚਿਤੁ ਲਾਏ ॥	ਮਾਰੂ ੧, ੧੨, ੨ : ੨	- ੯੯੩
ਗੁਰ ਕੈ ਸਬਦਿ ਤਰੇ ਮੁਨਿ ਕੇਤੇ ਇੰਦ੍ਰਾਦਿਕ ਬ੍ਰਹਮਾਦਿ ਤਰੇ ॥	ਭੈਰ ੧, ੨, ੧ : ੧	- ੧੧੨੫
ਗੁਰ ਕੈ ਸਬਦਿ ਤਿਖਾ ਨਿਵਾਰੀ ਸਹਜੇ ਸੁਖਿ ਸਮਾਵਣਿਆ ॥	ਮਾਝ ੩, ਅਸ ੮, ੩ : ੩	- ੧੧੩
ਗੁਰ ਕੈ ਸਬਦਿ ਤਿਨ ਮੇਲਿ ਮਿਲਾਉ ॥	ਮਾਰੂ ੩, ਸੋਲਾ ੨੧, ੨ : ੨	- ੧੦੬੫
ਗੁਰ ਕੈ ਸਬਦਿ ਦਰੁ ਘਰੁ ਸੂਝੈ ॥	ਬਿਲਾ ੩, ਵਾ ੧, ੩ : ੪	- ੮੪੧
ਗੁਰ ਕੈ ਸਬਦਿ ਧਿਆਇ ਤੂ ਸਚਿ ਲਗੀ ਪਿਆਰੁ ॥	ਮਾਰੂ ੩, ੨, ੧*: ੨	- ੯੯੪
ਗੁਰ ਕੈ ਸਬਦਿ ਨਜੀਕਿ ਪਛਾਣਹੁ ॥	ਮਾਰੂ ੩, ਸੋਲਾ ੨੪, ੧੫ : ੨	- ੧੦੬੯
ਗੁਰ ਕੈ ਸਬਦਿ ਨਾਮ ਆਧਾਰ ॥	ਮਲਾ ੧, ਅਸ ੪, ੩ : ੨	- ੧੨੭੫
ਗੁਰ ਕੈ ਸਬਦਿ ਨਾਮ ਨੀਸਾਣੁ ॥	ਭੈਰ ੩, ੯, ੩ : ੨	- ੧੧੨੯
ਗੁਰ ਕੈ ਸਬਦਿ ਨਾਮਿ ਸਵਾਰੇ ॥	ਮਾਝ ੩, ਅਸ ੨੩, ੧ : ੨	- ੧੨੨
ਗੁਰ ਕੈ ਸਬਦਿ ਨਾਮਿ ਨੀਸਾਣੁ ॥	ਬਸੰ ੩, ੧੦, ੧*: ੨	- ੧੧੭੫
ਗੁਰ ਕੈ ਸਬਦਿ ਨਾਮਿ ਨੀਸਾਣੈ ॥	ਮਾਝ ੧, ਅਸ ੧, ੩ : ੨	- ੧੦੯
ਗੁਰ ਕੈ ਸਬਦਿ ਪੰਚ ਸੰਘਾਰੇ ॥	ਗਉ ੩, ਅਸ ੩, ੪ : ੨	- ੨੩੦
ਗੁਰ ਕੈ ਸਬਦਿ ਪਛਾਣੀਐ ਜਾ ਆਪੇ ਨਦਰਿ ਕਰੇਇ ॥	ਸਿਰੀ ੩, ੬੦, ੨ : ੨	- ੩੭
ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥	ਸਿਰੀ ੩, ੫੪, ੪ : ੨	- ੩੫
ਗੁਰ ਕੈ ਸਬਦਿ ਪਛਾਨਾ ਤੋਹਿ ॥	ਬਸੰ ੧, ਅਸ ੧, ੮ : ੨	- ੧੧੮੭
ਗੁਰ ਕੈ ਸਬਦਿ ਪਰਖਿ ਪਰਖਾਇਆ ॥	ਮਾਝ ੩, ਅਸ ੬, ੧ : ੨	- ੧੧੨
ਗੁਰ ਕੈ ਸਬਦਿ ਪਰਜਾਲੀਐ ਤਾ ਇਹ ਵਿਚਹੁ ਜਾਇ ॥	ਬਿਲਾ ੪, ਵਾਰ ੧੦ ਸ, ੩, ੨ : ੩	- ੮੫੩
ਗੁਰ ਕੈ ਸਬਦਿ ਪਰਜਾਲੀਐ ਤਾ ਏਹ ਵਿਚਹੁ ਜਾਇ ॥	ਗੂਜ ੩, ਵਾਰ ੧੩ ਸ, ੩, ੧ : ੩	- ੫੧੩
ਗੁਰ ਕੈ ਸਬਦਿ ਪਾਵੈ ਸਭਿ ਪਾਰਿ ॥	ਬਿਲਾ ੧, ਥਿਤੀ, ੯ : ੪	- ੮੩੯
ਗੁਰ ਕੈ ਸਬਦਿ ਬਨਾਵਹੁ ਇਹੁ ਮਨੁ ॥	ਆਸਾ ੫, ੨੫, ੧ : ੧	- ੩੭੭
ਗੁਰ ਕੈ ਸਬਦਿ ਪਵਿਤ੍ਰੁ ਸਰੀਰਾ ॥	ਮਾਰੂ ੩, ਸੋਲਾ ੨੧, ੭ : ੧	- ੧੦੬੫
ਗੁਰ ਕੈ ਸਬਦਿ ਭਗਤਿ ਨਿਸਤਾਰਣੁ ॥	ਮਾਰੂ ੩, ਸੋਲਾ ੧੨, ੧੧ : ੨	- ੧੦੫੬
ਗੁਰ ਕੈ ਸਬਦਿ ਭਰਮ ਭਉ ਭਾਗੈ ॥	ਧਨਾ ੧, ਅਸ ੧, ੮ : ੨	- ੬੮੬
ਗੁਰ ਕੈ ਸਬਦਿ ਭਰਮ ਭਉ ਭਾਗੈ ॥	ਮਾਰੂ ੪, ਸੋਲਾ ੨, ੧੦ : ੨	- ੧੦੭੦
ਗੁਰ ਕੈ ਸਬਦਿ ਭਰੇ ਭੰਡਾਰਾ ॥	ਧਨਾ ੩, ੨, ੧ : ੨	- ੬੬੪
ਗੁਰ ਕੈ ਸਬਦਿ ਭਾਉ ਦੂਜਾ ਜਾਏ ॥	ਮਾਝ ੩, ਅਸ ੨੯, ੧ : ੨	- ੧੨੬
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥	ਬਿਹਾ ੪, ਵਾਰ ੧੮ ਸ, ੩, ੧ : ੪	- ੫੫੫
ਗੁਰ ਕੈ ਸਬਦਿ ਭ੍ਰਮੁ ਕਟੀਐ ਅਚਿੰਤੁ ਵਸੈ ਮਨਿ ਆਇ ॥	ਸੂਹੀ ੩, ਅਸ ੪, ੧ : ੨	- ੭੫੬
ਗੁਰ ਕੈ ਸਬਦਿ ਮਹਲੁ ਘਰੁ ਦੀਸੈ ॥	ਬਿਲਾ ੧, ਥਿਤੀ, ੧*: ੨	- ੮੩੯
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥	ਗੋਂਡ ੫, ੭, ੧ : ੨	- ੮੬੪
ਗੁਰ ਕੈ ਸਬਦਿ ਮਨ ਕਉ ਸਮਝਾਵਹਿ ॥	ਮਾਰੂ ੧, ਸੋਲਾ ੮, ੧੪ : ੨	- ੧੦੨੮
ਗੁਰ ਕੈ ਸਬਦਿ ਮਨੁ ਜੀਤਿਆ ਗਤਿ ਮੁਕਤਿ ਘਰੈ ਮਹਿ ਪਾਇ ॥	ਸਿਰੀ ੩, ੩੫, ੨ : ੧	- ੨੬
ਗੁਰ ਕੈ ਸਬਦਿ ਮਨੁ ਤਨੁ ਭਿਜੈ ਆਪਿ ਵਸੈ ਮਨਿ ਆਇ ॥	ਬਿਹਾ ੪, ਵਾਰ ੮ ਸ, ੩, ੨ : ੩	- ੫੫੧
ਗੁਰ ਕੈ ਸਬਦਿ ਮਨੁ ਤਨੁ ਰਪੈ ਹਰਿ ਸਿਉ ਰਹੈ ਸਮਾਇ ॥	ਸੂਹੀ ੩, ਅਸ ੩, ੩੦ : ੨	- ੭੫੬
ਗੁਰ ਕੈ ਸਬਦਿ ਮਨੁ ਭੇਦੀਐ ਸਦਾ ਵਸੈ ਹਰਿ ਨਾਲਿ ॥	ਬਿਹਾ ੪, ਵਾਰ ੧ ਸ, ੩, ੧ : ੨	- ੫੪੮
ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥	ਮਾਝ ੩, ਅਸ ੨੧, ੩ : ੨	- ੧੨੧
ਗੁਰ ਕੈ ਸਬਦਿ ਮਰਹਿ ਪੰਚ ਧਾਤੂ ॥	ਮਾਰੂ ੫, ਸੋਲਾ ੭, ੭ : ੧	- ੧੦੭੮
ਗੁਰ ਕੈ ਸਬਦਿ ਮਰਹਿ ਫਿਰਿ ਜੀਵਹਿ ਤਿਨ ਕਉ ਮੁਕਤਿ ਦੁਆਰਿ ॥	ਭੈਰ ੩, ੧੮, ੩ : ੧	- ੧੧੩੨
ਗੁਰ ਕੈ ਸਬਦਿ ਮਰੈ ਮਨੁ ਮਾਰੇ ਸੁੰਦਰਿ ਜੋਗਾਧਾਰੀ ਜੀਉ ॥	ਮਾਰੂ ੧, ੧੨, ੩ : ੩	- ੯੯੩

ਗੁਰ ਕੈ ਸਬਦਿ ਮਰੈ ਮਨੁ ਮਾਰੇ ਹਉਮੈ ਜਾਇ ਸਮਾਇਆ ॥	ਮਾਰੂ ੩, ਸੋਲਾ ੨੪, ੫ : ੩	-	੧੦੬੮
ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥	ਮਾਰੂ ੩, ਸੋਲਾ ੧੬, ੧੨ : ੩	-	੧੦੬੦
ਗੁਰ ਕੈ ਸਬਦਿ ਮਿਲਿਆ ਮੈ ਪ੍ਰੀਤਮੁ ਹਉ ਸਤਿਗੁਰ ਵਿਟਹੁ ਵਾਰਿਆ ॥	ਤੁਖਾ ੪, ਛੰਤ ੧, ੧ : ੬	-	੧੧੧੩
ਗੁਰ ਕੈ ਸਬਦਿ ਮੇਰਾ ਹਰਿ ਪ੍ਰਭੁ ਧਿਆਈਐ ਸਹਜੇ ਸਚਿ ਸਮਾਵਣਿਆ ॥	ਮਾਝ ੩, ਅਸ ੭, ੧ : ੩	-	੧੧੩
ਗੁਰ ਕੈ ਸਬਦਿ ਰਹਿਆ ਭਰਪੂਰਿ ॥	ਬਸੰ ੩, ੩, ੩ : ੪	-	੧੧੭੩
ਗੁਰ ਕੈ ਸਬਦਿ ਰਹਿਆ ਭਰਪੂਰਿ ॥	ਮਲਾ ੩, ਅਸ ੩, ੭ : ੪	-	੧੨੭੮
ਗੁਰ ਕੈ ਸਬਦਿ ਰਹਿਆ ਭਰਪੂਰੇ ॥	ਮਾਝ ੩, ਅਸ ੧੯, ੬ : ੨	-	੧੨੦
ਗੁਰ ਕੈ ਸਬਦਿ ਰਚੈ ਮਨ ਭਾਇ ॥	ਰਾਮ ੧, ਅਸ ੨, ੨ : ੩	-	੯੦੩
ਗੁਰ ਕੈ ਸਬਦਿ ਰਤਾ ਬੈਰਾਗੀ ਨਿਜ ਘਰਿ ਤਾੜੀ ਲਾਈ ॥	ਸਾਰ ੧, ਅਸ ੧, ੬ : ੨	-	੧੨੩੨
ਗੁਰ ਕੈ ਸਬਦਿ ਰਤੇ ਰੰਗੁ ਲਾਏ ॥	ਮਾਰੂ ੩, ਸੋਲਾ ੧੨, ੫ : ੨	-	੧੦੫੫
ਗੁਰ ਕੈ ਸਬਦਿ ਰਪੈ ਰੰਗੁ ਲਾਇ ॥	ਰਾਮ ੧, ਸਿਗੋ, ੩੦ : ੩	-	੯੪੧
ਗੁਰ ਕੈ ਸਬਦਿ ਰਾਤਾ ਸਹਜੇ ਮਾਤਾ ਸਹਜੇ ਰਹਿਆ ਸਮਾਏ ॥	ਸੂਹੀ ੩, ਅਸ ੧, ੬ : ੪	-	੭੫੩
ਗੁਰ ਕੈ ਸਬਦਿ ਰਿਦੈ ਦਿਖਾਇਆ ॥	ਮਾਝ ੩, ਅਸ ੧੮, ੪ : ੧	-	੧੨੦
ਗੁਰ ਕੈ ਸਬਦਿ ਵਸੈ ਮਨਿ ਆਏ ॥	ਮਾਰੂ ੩, ਸੋਲਾ ੨੧, ੯ : ੨	-	੧੦੬੫
ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥	ਮਾਰੂ ੩, ਸੋਲਾ ੧੬, ੪ : ੩	-	੧੦੫੯
ਗੁਰ ਕੈ ਸਬਦਿ ਵਿਚਹੁ ਮੈਲੁ ਗਵਾਇ ॥	ਵਡ ੩, ੮, ੨ : ੧	-	੫੬੦
ਗੁਰ ਕੈ ਸਬਦਿ ਵੀਚਾਰਿ ਅਨਦਿਨੁ ਹਰਿ ਜਪੁ ਜਾਪਣਾ ॥	ਗੂਜ ੩, ਵਾਰ ੧੯ ਸ, ੩, ੧ : ੨	-	੫੧੬
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥	ਮਲਾ ੧, ਵਾਰ, ੮ : ੨	-	੧੨੮੨
ਗੁਰ ਕੈ ਸਬਦਿ ਵੇਖੈ ਸਦ ਹਜੂਰਿ ॥	ਬਸੰ ੩, ੬, ੨ : ੨	-	੧੧੭੩
ਗੁਰ ਕੈ ਸਬਦੇ ਆਪੁ ਗਵਾਏ ॥	ਮਾਰੂ ੩, ਸੋਲਾ ੨੩, ੪ : ੨	-	੧੦੬੭
ਗੁਰ ਕੈ ਸਬਦੇ ਆਪੁ ਪਛਾਣੈ ॥	ਗਉ ੧, ਅਸ ੭, ੬ : ੨	-	੨੨੪
ਗੁਰ ਕੈ ਸਬਦੇ ਆਪੁ ਪਛਾਣੈ ॥	ਮਾਰੂ ੩, ਸੋਲਾ ੨੧, ੧੦ : ੨	-	੧੦੬੫
ਗੁਰ ਕੈ ਸਬਦੇ ਸਹਜਿ ਸੁਭਾਏ ॥	ਮਾਰੂ ੩, ਸੋਲਾ ੨੪, ੧੦ : ੨	-	੧੦੬੮
ਗੁਰ ਕੈ ਸਬਦੇ ਸਚਿ ਸਮਾਵਹਿ ॥	ਮਾਰੂ ੩, ਸੋਲਾ ੨੩, ੨ : ੨	-	੧੦੬੭
ਗੁਰ ਕੈ ਸਬਦੇ ਹਉਮੈ ਖੋਵੈ ॥	ਮਾਰੂ ੩, ਸੋਲਾ ੧੮, ੫ : ੨	-	੧੦੬੨
ਗੁਰ ਕੈ ਸਬਦੇ ਜੇ ਮਰੈ ਫਿਰਿ ਮਰੈ ਨ ਦੂਜੀ ਵਾਰ ॥	ਮਾਰੂ ੧, ਅਸ ੧, ੪ : ੨	-	੧੦੦੯
ਗੁਰ ਕੈ ਸਬਦੇ ਤੋਲਿ ਤੋਲਾਏ ਅੰਤਰਿ ਸਬਦਿ ਪਛਾਤਾ ਹੇ ॥	ਮਾਰੂ ੩, ਸੋਲਾ ੯, ੧੪ : ੩	-	੧੦੫੩
ਗੁਰ ਕੈ ਸਬਦੇ ਦਰਿ ਨੀਸਾਣੈ ॥	ਪ੍ਰਭਾ ੧, ੧੨, ੨ : ੨	-	੧੩੩੦
ਗੁਰ ਕੈ ਸਬਦੇ ਨੇੜਿ ਨ ਆਈ ॥	ਮਾਰੂ ੩, ਸੋਲਾ ੧੧, ੭ : ੨	-	੧੦੫੪
ਗੁਰ ਕੈ ਸਬਦੇ ਮੋਖ ਦੁਆਰਾ ॥	ਮਾਰੂ ੩, ਸੋਲਾ ੯, ੭ : ੨	-	੧੦੫੨
ਗੁਰ ਕੈ ਸਿਖਿ ਸਤਿਗੁਰੂ ਧਿਆਇਆ ॥	ਗੋਂਡ ੫, ਅਸ ੧, ੬ : ੩	-	੮੬੯
ਗੁਰ ਕੈ ਹੇਤਿ ਸਾਚੈ ਪ੍ਰੇਮ ਪਿਆਰਿ ॥	ਬਸੰ ੩, ੫, ੧*: ੨	-	੧੧੭੩
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥	ਗਉ ੫, ਸੁਖ ੧੮, ੨ : ੧	-	੨੮੬
ਗੁਰ ਕੈ ਚਰਣਿ ਚਿਤੁ ਲਾਗਾ ॥	ਰਾਮ ੫, ੪੯, ੨ : ੧	-	੮੯੮
ਗੁਰ ਕੈ ਤਕੀਐ ਸਾਚੈ ਤਾਣਿ ॥	ਮਲਾ ੧, ਅਸ ੪, ੨ : ੨	-	੧੨੭੫
ਗੁਰ ਕੈ ਤਕੀਐ ਨਾਮਿ ਅਧਾਰੇ ॥	ਮਾਝ ੩, ਅਸ ੧੫, ੩ : ੨	-	੧੧੮
ਗੁਰ ਕੈ ਦਰਸਨਿ ਸਦਾ ਸੁਖੁ ਹੋਇ ॥	ਆਸਾ ੩, ੪੦, ੨ : ੪	-	੩੬੧
ਗੁਰ ਕੈ ਦਰਸਨਿ ਮੁਕਤਿ ਗਤਿ ਹੋਇ ॥	ਆਸਾ ੩, ੪੦, ੧*: ੧	-	੩੬੧
ਗੁਰ ਕੈ ਦਰਸਨਿ ਮੋਖ ਦੁਆਰੁ ॥	ਆਸਾ ੩, ੪੦, ੩ : ੧	-	੩੬੧
ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥	ਗਉ ੫, ਅਸ ੮, ੨ : ੧	-	੨੩੯
ਗੁਰ ਕੈ ਬਚਨਿ ਹਰਿ ਕੇ ਗੁਣ ਗਾਇ ॥	ਗਉ ੫, ੭੪, ੨ : ੪	-	੧੭੭
ਗੁਰ ਕੈ ਬਚਨਿ ਕਟੀ ਜਮ ਫਾਸੀ ॥	ਗਉ ੫, ੭੪, ੧ : ੨	-	੧੭੭
ਗੁਰ ਕੈ ਬਚਨਿ ਕਟੇ ਭ੍ਰਮ ਭੇਦ ॥	ਗਉ ੫, ੭੪, ੨ : ੨	-	੧੭੭
ਗੁਰ ਕੈ ਬਚਨਿ ਕੀਨੋ ਰਾਜੁ ਜੋਗੁ ॥	ਗਉ ੫, ਅਸ ੮, ੫ : ੧	-	੨੩੯
ਗੁਰ ਕੈ ਬਚਨਿ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ॥	ਸਾਰ ੫, ੬੮, ੨ : ੨	-	੧੨੧੭
ਗੁਰ ਕੈ ਬਚਨਿ ਜਾਗਿਆ ਮੇਰਾ ਕਰਮੁ ॥	ਗਉ ੫, ਅਸ ੮, ੮ : ੧	-	੨੩੯
ਗੁਰ ਕੈ ਬਚਨਿ ਧਿਆਇਓ ਮੋਹਿ ਨਾਉ ॥	ਗਉ ੫, ਅਸ ੮, ੧*: ੧	-	੨੩੯

ਗੁਰ ਕੈ ਬਚਨਿ ਨ ਆਵੈ ਹਾਰਿ ॥	ਗਉ ੫, ੭੪, ੪ : ੨	- ੧੭੭
ਗੁਰ ਕੈ ਬਚਨਿ ਨਰਕਿ ਨ ਪਵੈ ॥	ਗਉ ੫, ੭੪, ੩ : ੩	- ੧੭੭
ਗੁਰ ਕੈ ਬਚਨਿ ਪਦਾਰਥ ਲਹੇ ॥	ਗਉ ੫, ਸੁਖ ੧੬, ੮ : ੪	- ੨੮੫
ਗੁਰ ਕੈ ਬਚਨਿ ਪਾਇਆ ਨਾਉ ਨਿਧਿ ॥	ਗਉ ੫, ਅਸ ੮, ੬ : ੨	- ੨੩੯
ਗੁਰ ਕੈ ਬਚਨਿ ਪੇਖਿਓ ਸਭੁ ਬ੍ਰਹਮੁ ॥	ਗਉ ੫, ਅਸ ੮, ੪ : ੨	- ੨੩੯
ਗੁਰ ਕੈ ਬਚਨਿ ਭਗਤਿ ਥਾਇ ਪਾਇ ॥	ਆਸਾ ੩, ੫੧, ੪ : ੩	- ੩੬੫
ਗੁਰ ਕੈ ਬਚਨਿ ਮਿਟਾਵਹੁ ਆਪੁ ॥	ਗਉ ੫, ੭੩, ੪ : ੩	- ੧੭੭
ਗੁਰ ਕੈ ਬਚਨਿ ਮਿਟਿਆ ਮੇਰਾ ਆਪੁ ॥	ਗਉ ੫, ਅਸ ੮, ੩ : ੧	- ੨੩੯
ਗੁਰ ਕੈ ਬਚਨਿ ਮਿਟਿਆ ਮੇਰਾ ਭਰਮੁ ॥	ਗਉ ੫, ਅਸ ੮, ੪ : ੧	- ੨੩੯
ਗੁਰ ਕੈ ਬਚਨਿ ਮੇਰੇ ਕਾਰਜ ਸਿਧਿ ॥	ਗਉ ੫, ਅਸ ੮, ੬ : ੧	- ੨੩੯
ਗੁਰ ਕੈ ਬਚਨਿ ਮੋਹਿ ਪਰਮ ਗਤਿ ਪਾਈ ॥	ਗਉ ੫, ਅਸ ੮, ੧ : ੧	- ੨੩੯
ਗੁਰ ਕੈ ਬਚਨਿ ਰਸਨਾ ਅੰਮ੍ਰਿਤੁ ਰਵੈ ॥	ਗਉ ੫, ੭੪, ੩ : ੪	- ੧੭੭
ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥	ਗਉ ੫, ੭੪, ੧ : ੪	- ੧੭੭
ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥	ਸੂਹੀ ੫, ੧੮, ੧ : ੧	- ੭੪੦
ਗੁਰ ਕੈ ਬਾਣਿ ਬਜਰ ਕਲ ਛੇਦੀ ਪ੍ਰਗਟਿਆ ਪਦੁ ਪਰਗਾਸਾ ॥	ਗਉ ਕਬ, ਅਸ ੪੬, ੨ : ੧	- ੩੩੨
ਗੁਰ ਕੈ ਭਾਇ ਚਲੋ ਸਾਚਿ ਸੰਗੁਤੀ ਰਾਮ ॥	ਬਿਲਾ ੧, ਛੰਤ ੧, ੩ : ੨	- ੮੪੩
ਗੁਰ ਕੈ ਭਾਣੇ ਜੇ ਚਲੈ ਬਹੁੜਿ ਨ ਆਵਣੁ ਹੋਇ ॥	ਸਾਰ ੪, ਵਾਰ ੨੯ ਸ, ੩, ੨ : ੨	- ੧੨੪੮
ਗੁਰ ਕੈ ਭਾਣੈ ਕਰਮ ਕਮਾਵੈ ॥	ਰਾਮ ੧, ਅਸ ੪, ੯ : ੩	- ੯੦੫
ਗੁਰ ਕੈ ਭਾਣੈ ਚਲੈ ਤਾ ਆਪੁ ਜਾਇ ॥	ਧਨਾ ੩, ੫, ੨ : ੩	- ੬੬੫
ਗੁਰ ਕੈ ਭਾਣੈ ਚਲੈ ਦਿਨੁ ਰਾਤੀ ਨਾਮੁ ਚੇਤਿ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੮, ੧੩ : ੩	- ੧੦੬੨
ਗੁਰ ਕੈ ਭਾਣੈ ਜੇ ਚਲਹਿ ਦਾ ਅਨਦਿਨੁ ਰਾਚਹਿ ਹਰਿ ਨਾਇ ॥	ਸਿਰੀ ੩, ਅਸ ੨੦, ੧*: ੨	- ੬੬
ਗੁਰ ਕੈ ਭਾਣੈ ਜੋ ਚਲੈ ਸਭਿ ਦੂਖ ਨਿਵਾਰਣਹਾਰਿ ॥	ਸਿਰੀ ੪, ਵਾਰ ੧੬ ਸ, ੩, ੧ : ੩	- ੮੯
ਗੁਰ ਕੈ ਭਾਣੈ ਜੋ ਚਲੈ ਤਾਂ ਜੀਵਣ ਪਦਵੀ ਪਾਹਿ ॥	ਗੂਜ ੩, ਵਾਰ ੧ ਸ, ੩, ੧ : ੨	- ੫੦੮
ਗੁਰ ਕੈ ਭਾਣੈ ਜੋ ਚਲੈ ਦੁਖੁ ਨ ਪਾਵੈ ਕੋਇ ॥	ਸਿਰੀ ੩, ੪੬, ੩ : ੩	- ੩੧
ਗੁਰ ਕੈ ਭਾਣੈ ਨਾਚਹਿ ਤਾ ਸੁਖੁ ਪਾਵਹਿ ਅੰਤੇ ਜਮ ਭਉ ਭਾਗੈ ॥	ਗੂਜ ੩, ਅਸ ੧, ੧*: ੨	- ੫੦੬
ਗੁਰ ਕੈ ਭੈ ਊਜਲ ਹਉਮੈ ਮਲੁ ਜਾਏ ॥	ਮਾਝ ੩, ਅਸ ੨੧, ੨ : ੨	- ੧੨੧
ਗੁਰ ਕੈ ਭੈ ਸਾਚੈ ਸਾਚਿ ਸਮਾਇ ॥	ਆਸਾ ੩, ੪੮, ੧ : ੨	- ੩੬੩
ਗੁਰ ਕੈ ਭੈ ਕੇਤੇ ਨਿਸਤਰੇ ਭੈ ਵਿਚਿ ਨਿਰਭਉ ਪਾਇ ॥	ਬਿਹਾ ੪, ਵਾਰ ੯ ਸ, ੩, ੧ : ੨	- ੫੫੧
ਗੁਰ ਕੈ ਭੈ ਭਾਇ ਜੋ ਰਤੇ ਸਿਫਤੀ ਸਚਿ ਸਮਾਉ ॥	ਆਸਾ ੩, ਅਸ ੩੧, ੩ : ੨	- ੪੨੭
ਗੁਰ ਕੋ ਸਬਦੁ ਮੇਰੈ ਹੀਅਰੈ ਬਾਸੈ ਹਰਿ ਨਾਮਾ ਮਨ ਸੰਗਿ ਧਰਹੁ ॥	ਬਿਲਾ ੫, ੧੧੯, ੧ : ੧	- ੮੨੮
ਗੁਰ ਕ੍ਰਿਪਾਲ ਜਬ ਭਏ ਤ ਅਵਗੁਣ ਸਭਿ ਛਪੇ ॥	ਜੈਤ ੫, ਵਾਰ, ੧੯ : ੨	- ੭੧੦
ਗੁਰ ਕ੍ਰਿਪਾਲ ਨਾਨਕ ਹਰਿ ਮੇਲਿਓ ਤਉ ਮੇਰੀ ਸੂਖਿ ਸੇਜਰੀਆ ॥	ਸਾਰ ੫, ੪੫, ੨ : ੨	- ੧੨੧੩
ਗੁਰ ਕ੍ਰਿਪਾਲਿ ਕ੍ਰਿਪਾ ਕਿੰਚਤ ਗੁਰਿ ਕੀਨੀ ਹਰਿ ਮਿਲਿਆ ਆਇ ਪ੍ਰਭੁ ਮੇਰੀ ॥	ਗਉ ੪, ੫੮, ੧*: ੨	- ੧੭੦
ਗੁਰ ਖਿਨੁ ਖਿਨੁ ਪ੍ਰੀਤਿ ਲਗਾਵਹੁ ਮੇਰੈ ਹੀਅਰੈ ਮੇਰੇ ਪ੍ਰੀਤਮ ਨਾਮੁ ਪਰਾਨਾ ॥	ਜੈਤ ੪, ੩, ੨ : ੧	- ੬੯੭
ਗੁਰ ਗਮ ਗਿਆਨ ਬਤਾਵੈ ਭੇਦ ॥	ਗਉ ਕਬ, ਥਿਤੀ, ੯ : ੩	- ੩੪੩
ਗੁਰ ਗਮ ਪ੍ਰਮਾਣਿ ਅਜਰੁ ਜਰਿਓ ਸਰਿ ਸੰਤੋਖ ਸਮਾਇਯਉ ॥	ਸਵ ੫, ਕਲ੍ਯ, ੮ : ੫	- ੧੪੦੮
ਗੁਰ ਗਮਿ ਚੀਨੈ ਬਿਰਲਾ ਕੋਇ ॥	ਰਾਮ ਬੇਣੀ, ੧, ੧*: ੨	- ੯੭੪
ਗੁਰ ਗਮਿ ਪ੍ਰਮਾਣੁ ਤੈ ਪਾਇਓ ਸਤੁ ਸੰਤੋਖੁ ਗ੍ਰਾਹਜਿ ਲਯੌ ॥	ਸਵ ੨, ਕਲ੍ਯ, ੬ : ੫	- ੧੩੯੨
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥	ਗਉ ਕਬ, ਵਾ, ੧*: ੨	- ੩੪੪
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲਿ ਥਲਿ ਮਹੀਅਲਿ ਪੂਰਿਆ ॥	ਆਸਾ ੫, ਛੰਤ ੬, ੨ : ੩	- ੪੫੬
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ ਅਵਰੁ ਨ ਦੀਸੈ ਏਕ ਬਿਨਾ ॥	ਮਾਰੂ ੫, ਸੋਲਾ ੮, ੧੨ : ੩	- ੧੦੭੯
ਗੁਰ ਗਿਆਨ ਅੰਜਨੁ ਸਚੁ ਨੇਤ੍ਰੀ ਪਾਇਆ ॥	ਮਾਝ ੩, ਅਸ ੨੫, ੩ : ੧	- ੧੨੪
ਗੁਰ ਗਿਆਨ ਅੰਜਨੁ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਿਨਾਸੇ ॥	ਵਡ ੪, ਛੰਤ ੩, ੧ : ੩	- ੫੭੩
ਗੁਰ ਗਿਆਨ ਇੰਦ੍ਰੀ ਦ੍ਰਿੜਤਾ ॥	ਗੋਂਡ ਨਾਮ, ੧, ੩ : ੨	- ੮੭੩
ਗੁਰ ਗਿਆਨ ਕੀਰਤਨ ਗੋਬਿੰਦ ਰਮਣੰ ਕਾਟੀਐ ਜਮ ਜਾਲ ॥	ਗੂਜ ੫, ੩੦, ੨ : ੨	- ੫੦੨
ਗੁਰ ਗਿਆਨ ਦੀਪਕ ਉਜਿਆਰੀਆ ॥	ਗਉ ੫, ੧੪੦*, ੧ : ੨	- ੨੧੦

ਗੁਰ ਗਿਆਨੁ ਅਪਾਰਾ ਸਿਰਜਣਹਾਰਾ ਜਿਨਿ ਸਿਰਜੀ ਤਿਨਿ ਗੋਈ ॥	ਧਨਾ ੧, ਛੰਤ ੨, ੧ : ੩	-	੬੮੮
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥	ਧਨਾ ੧, ਛੰਤ ੧, ੧ : ੩	-	੬੮੭
ਗੁਰ ਗਿਆਨੁ ਖੜਗੁ ਹਥਿ ਧਾਰਿਆ ਜਮੁ ਮਾਰਿਅੜਾ ਜਮਕਾਲਿ ॥	ਗਉ ੪, ਕਰ ੨, ੭ : ੨	-	੨੩੫
ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥	ਵਡ ੪, ਘੋੜੀ ੨, ੧ : ੨	-	੫੭੫
ਗੁਰ ਗਿਆਨੁ ਪਦਾਰਥੁ ਨਾਮੁ ਹੈ ਹਰਿ ਨਾਮੋ ਦੇਇ ਦ੍ਰਿੜਾਇ ॥	ਸੂਹੀ ੪, ਅਸ ੨, ੧੦ : ੧	-	੭੫੯
ਗੁਰ ਗਿਆਨੁ ਪ੍ਰਚੰਡੁ ਬਲਾਇਆ ਅਗਿਆਨੁ ਅੰਧੇਰਾ ਜਾਇ ॥	ਸਿਰੀ ੩, ੪੦, ੨ : ੩	-	੨੯
ਗੁਰ ਗਿਆਨੁ ਮਨਿ ਦ੍ਰਿੜਾਏ ਰਹਸਾਏ ਨਹੀ ਆਏ ਸਹਜਾਏ ਮਨਿ ਨਿਧਾਨੁ ਪਾਏ ॥	ਆਸਾ ੫, ੧੫੩, ੨ : ੧	-	੪੦੮
ਗੁਰ ਗੁਰੁ ਏਕੋ ਵੇਸ ਅਨੇਕ ॥	ਆਸਾ ੧, ੩੦, ੧ : ੨	-	੩੫੭
ਗੁਰ ਗੋਪਾਲ ਆਨੰਦਾ ॥	ਸੋਰ ੫, ੬੦, ੪ : ੧	-	੬੨੪
ਗੁਰ ਗੋਪਾਲ ਮੇਰੈ ਮਨਿ ਭਾਏ ॥	ਬਸੰ ੩, ੨, ੧*: ੧	-	੧੧੭੨
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥	ਸਲੋ ਕਬ, ੧੭੯ : ੨	-	੧੩੭੪
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣਹ ॥	ਜੈਤ ੫, ਵਾਰ ੧੯ ਸ, ੫, ੧ : ੧	-	੭੧੦
ਗੁਰ ਗੋਬਿੰਦੁ ਪਾਰਬ੍ਰਹਮੁ ਪੂਰਾ ॥	ਗਉ ੫, ੧੧੨*, ੧*: ੧	-	੨੦੨
ਗੁਰ ਗੋਰਖ ਕੀ ਤੈ ਬੂਝ ਨ ਪਾਈ ॥	ਰਾਮ ੫, ੧੩, ੩ : ੩	-	੮੮੬
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥	ਆਸਾ ੪, ਛੰਤ ੮, ੪ : ੬	-	੪੪੨
ਗੁਰ ਚਰਣ ਸਰੇਵਤ ਦੁਖੁ ਗਇਆ ॥	ਬਸੰ ੫, ੧੩, ੧ : ੧	-	੧੧੮੩
ਗੁਰ ਚਰਣ ਲਾਗਿ ਹਮ ਬਿਨਵਤਾ ਪੂਛਤ ਕਹ ਜੀਉ ਪਾਇਆ ॥	ਆਸਾ ਕਬ, ੧, ੧ : ੧	-	੪੭੫
ਗੁਰ ਚਰਣ ਲਾਗੇ ਸਦਾ ਜਾਗੇ ਮਨਿ ਵਜੀਆ ਵਾਧਾਈਆ ॥	ਸੂਹੀ ੫, ਛੰਤ ੭, ੪ : ੪	-	੭੮੨
ਗੁਰ ਚਰਣ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ॥	ਸੂਹੀ ੫, ਛੰਤ ੩, ੧ : ੪	-	੭੭੮
ਗੁਰ ਚਰਣੀ ਇਕ ਸਰਧਾ ਉਪਜੀ ਮੈ ਹਰਿ ਗੁਣ ਕਹਤੇ ਤ੍ਰਿਪਤਿ ਨ ਭਈਆ ॥	ਬਿਲਾ ੪, ਅਸ ੨, ੪ : ੨	-	੮੩੪
ਗੁਰ ਚਰਣੀ ਸਦਾ ਚਿਤੁ ਲਾਇਆ ॥	ਮਾਝ ੩, ਅਸ ੨, ੭ : ੨	-	੧੧੦
ਗੁਰ ਚਰਣੀ ਸੇਵਕੁ ਲਾਗਾ ॥	ਰਾਮ ੧, ੧੦, ੪ : ੨	-	੮੭੯
ਗੁਰ ਚਰਣੀ ਜਾ ਕਾ ਮਨੁ ਲਾਗੈ ॥	ਗੋਂਡ ੫, ੮, ੨ : ੧	-	੮੬੪
ਗੁਰ ਚਰਣੀ ਜਿਨ ਮਨੁ ਲਗਾ ਸੇ ਵਡਭਾਗੀ ਮਾਇ ॥	ਸਿਰੀ ੫, ੯੦, ੨ : ੨	-	੪੯
ਗੁਰ ਚਰਣੀ ਤਾ ਕਾ ਮਨੁ ਲਾਗ ॥	ਗੋਂਡ ੫, ੮, ੪ : ੪	-	੮੬੪
ਗੁਰ ਚਰਣੀ ਲਾਗੀ ਸਹਜਿ ਜਾਗੀ ਸਗਲ ਇਛਾ ਪੁੰਨੀਆ ॥	ਬਿਲਾ ੫, ਛੰਤ ੧, ੪ : ੩	-	੮੪੬
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪੁ ਮਿਟਾਇਆ ਆਪੈ ॥	ਆਸਾ ੫, ਛੰਤ ੨, ੨ : ੪	-	੪੫੩
ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਮਨਿ ਚਿੰਦਿਆ ਫਲੁ ਪਾਈਐ ॥	ਸੂਹੀ ੫, ਛੰਤ ੫, ੨ : ੪	-	੭੮੦
ਗੁਰ ਚਰਨ ਸਰੇਵਹਿ ਗੁਰਸਿਖ ਤੋਰ ॥	ਬਸੰ ੧, ੭, ੨ : ੧	-	੧੧੭੦
ਗੁਰ ਚਰਨ ਬੋਹਿਥ ਮਿਲਿਓ ਭਾਗੀ ਉਤਰਿਓ ਸੰਸਾਰ ॥	ਸਾਰ ੫, ੧੧੯, ੧ : ੨	-	੧੨੨੭
ਗੁਰ ਚਰਨ ਮਸਤਕੁ ਡਾਰਿ ਪਹੀ ॥	ਮਲਾ ੫, ੨੬, ੨ : ੩	-	੧੨੭੨
ਗੁਰ ਚਰਨ ਲਾਗੇ ਦਿਨ ਸਭਾਗੇ ਆਪਣਾ ਪਿਰੁ ਜਾਪਏ ॥	ਰਾਮ ੩, ਅਨੰ, ੩੪ : ੪	-	੯੨੧
ਗੁਰ ਚਰਨ ਲਾਗੇ ਦਿਨ ਸਭਾਗੇ ਸਰਬ ਗੁਣ ਜਗਦੀਸਰੈ ॥	ਰਾਮ ੫, ਛੰਤ ੪, ੧ : ੪	-	੯੨੬
ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨਦਿਨੁ ਜਾਗਿਆ ॥	ਧਨਾ ੫, ਛੰਤ ੧, ੪ : ੪	-	੬੯੧
ਗੁਰ ਚਰਨੀ ਜਾ ਕਾ ਮਨੁ ਲਾਗਾ ॥	ਰਾਮ ੫, ੪੭, ੪ : ੩	-	੮੯੭
ਗੁਰ ਚਰਨੀ ਮਨੁ ਲਾਗਾ ॥	ਸੋਰ ੧, ੧੨, ੩ : ੧	-	੫੯੯
ਗੁਰ ਚਰਨੀ ਲਾਗਿ ਤਰਿਓ ਭਵ ਸਾਗਰੁ ਜਪਿ ਨਾਨਕ ਹਰਿ ਹਰਿ ਨਾਮਾ ॥	ਸੋਰ ੫, ੯੦, ੪ : ੨	-	੬੩੦
ਗੁਰ ਚੇਲੇ ਅਪਨਾ ਮਨੁ ਮਾਨਿਆ ॥	ਰਾਮ ੧, ਅਸ ੩, ੮ : ੩	-	੯੦੪
ਗੁਰ ਚੇਲੇ ਹੈ ਮਨੁ ਮਾਨਿਆ ॥	ਸੋਰ ਨਾਮ, ੩, ੩ : ੩	-	੬੫੭
ਗੁਰ ਚੇਲੇ ਕੀ ਸੰਧਿ ਮਿਲਾਏ ॥	ਰਾਮ ੧, ੫, ੪ : ੨	-	੮੭੭
ਗੁਰ ਜਪੁ ਜਾਪਿ ਜਪਤ ਫਲੁ ਪਾਇਆ ਗਿਆਨ ਦੀਪਕੁ ਸੰਤ ਸੰਗਨਾ ॥	ਮਾਰੂ ੫, ਸੋਲਾ ੯, ੧੨ : ੩	-	੧੦੮੦
ਗੁਰ ਜਾਨੇ ਜਿਨ ਮੰਤਾ ॥	ਮਾਰੂ ੫, ੨੩, ੧ : ੨	-	੧੦੦੬
ਗੁਰ ਜੀਉ ਸੰਗਿ ਤੁਹਾਰੈ ਜਾਨਿਓ ॥	ਸਾਰ ੫, ੬੨, ੧*: ੧	-	੧੨੧੬
ਗੁਰ ਜੀ ਕੇ ਦਰਸਨ ਕਉ ਬਲਿ ਜਾਉ ॥	ਗਉ ੫, ੧੩੯, ੧ : ੧	-	੧੯੩
ਗੁਰ ਜੇਵਡੁ ਅਵਰੁ ਨ ਦਿਸਈ ਆਠ ਪਹਰ ਤਿਸੁ ਜਾਪਿ ॥	ਸਿਰੀ ੫, ੧੦੦, ੩ : ੨	-	੫੩

ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥	ਗਉ ੫, ਸੁਖ ੧੫, ੩ : ੬	- ੨੯੨
ਗੁਰ ਦਰਸੁ ਪਾਇਆ ਅਗਿਆਨੁ ਗਵਾਇਆ ਅੰਤਰਿ ਜੋਤਿ ਪ੍ਰਗਾਸੀ ॥	ਤੁਖਾ ੪, ਛੰਤ ੪, ੧ : ੩	- ੧੧੧੬
ਗੁਰ ਦੀਖਿਆ ਘਰਿ ਦੇਵਣ ਜਾਹਿ ॥	ਰਾਮ ੩, ਵਾਰ ੧੧ ਸ, ੧, ੧ : ੨	- ੯੫੧
ਗੁਰ ਦੀਖਿਆ ਜਿਹ ਮਨਿ ਬਸੈ ਨਾਨਕ ਮਸਤਕਿ ਭਾਗੁ ॥	ਗਉ ੫, ਬਾਅ, ੪੮ ਸ: ੨	- ੨੬੦
ਗੁਰ ਦੀਖਿਆ ਲੇ ਜਪੁ ਤਪੁ ਕਮਾਹਿ ॥	ਆਸਾ ੧, ੨੩, ੫ : ੧	- ੩੫੬
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥	ਗਉ ੪, ੬੬, ੧ : ੩	- ੧੭੩
ਗੁਰ ਦੁਆਰੈ ਹਰਿ ਕੀਰਤਨੁ ਸੁਣੀਐ ॥	ਮਾਰੂ ੫, ਸੋਲਾ ੪, ੪ : ੧	- ੧੦੭੫
ਗੁਰ ਦੁਆਰੈ ਨਾਉ ਪਾਈਐ ਬਿਨੁ ਸਤਿਗੁਰ ਪਲੈ ਨ ਪਾਇ ॥	ਮਾਰੂ ੧, ਅਸ ੧੧, ੩ : ੧	- ੧੦੧੫
ਗੁਰਦੁਆਰੈ ਲਾਇ ਭਾਵਨੀ ਇਕਨਾ ਦਸਵਾ ਦੁਆਰੁ ਦਿਖਾਇਆ ॥	ਰਾਮ ੩, ਅਨੰ, ੩੯ : ੩	- ੯੨੨
ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥	ਬਿਲਾ ੪, ਅਸ ੬, ੧ : ੨	- ੮੩੬
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥	ਗਉ ੫, ਬਾਅ, ੧ ਸ: ੭	- ੨੫੦
ਗੁਰਦੇਵ ਆਦਿ ਜੁਗਾਦਿ ਜੁਗੁ ਜੁਗੁ ਗੁਰਦੇਵ ਮੰਤੁ ਹਰਿ ਜਪਿ ਉਧਰਾ ॥	ਗਉ ੫, ਬਾਅ, ੫੫ ਸ: ੭	- ੨੬੨
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਿਪ ਸਹੋਦਰਾ ॥	ਗਉ ੫, ਬਾਅ, ੧ ਸ: ੨	- ੨੫੦
ਗੁਰਦੇਵ ਸਖਾ ਅਗਿਆਨ ਭੰਜਨੁ ਗੁਰਦੇਵ ਬੰਧਪਿ ਸਹੋਦਰਾ ॥	ਗਉ ੫, ਬਾਅ, ੫੫ ਸ: ੨	- ੨੬੨
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥	ਗਉ ੫, ਬਾਅ, ੧ ਸ: ੮	- ੨੫੦
ਗੁਰਦੇਵ ਸੰਗਤਿ ਪ੍ਰਭ ਮੇਲਿ ਕਰਿ ਕਿਰਪਾ ਹਮ ਮੂੜ ਪਾਪੀ ਜਿਤੁ ਲਗਿ ਤਰਾ ॥	ਗਉ ੫, ਬਾਅ, ੫੫ ਸ: ੮	- ੨੬੨
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥	ਗਉ ੫, ਬਾਅ, ੧ ਸ: ੯	- ੨੫੦
ਗੁਰਦੇਵ ਸਤਿਗੁਰੁ ਪਾਰਬ੍ਰਹਮੁ ਪਰਮੇਸਰੁ ਗੁਰਦੇਵ ਨਾਨਕ ਹਰਿ ਨਮਸਕਰਾ ॥	ਗਉ ੫, ਬਾਅ, ੫੫ ਸ: ੯	- ੨੬੨
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥	ਗਉ ੫, ਬਾਅ, ੧ ਸ: ੪	- ੨੫੦
ਗੁਰਦੇਵ ਸਾਂਤਿ ਸਤਿ ਬੁਧਿ ਮੂਰਤਿ ਗੁਰਦੇਵ ਪਾਰਸ ਪਰਸ ਪਰਾ ॥	ਗਉ ੫, ਬਾਅ, ੫੫ ਸ: ੪	- ੨੬੨
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥	ਤੁਖਾ ੪, ਛੰਤ ੧, ੩ : ੨	- ੧੧੧੪
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥	ਗਉ ੫, ਬਾਅ, ੧ ਸ: ੬	- ੨੫੦
ਗੁਰਦੇਵ ਕਰਤਾ ਸਭਿ ਪਾਪ ਹਰਤਾ ਗੁਰਦੇਵ ਪਤਿਤ ਪਵਿਤ ਕਰਾ ॥	ਗਉ ੫, ਬਾਅ, ੫੫ ਸ: ੬	- ੨੬੨
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥	ਗਉ ੫, ਬਾਅ, ੧ ਸ: ੫	- ੨੫੦
ਗੁਰਦੇਵ ਤੀਰਥੁ ਅੰਮ੍ਰਿਤ ਸਰੋਵਰੁ ਗੁਰ ਗਿਆਨ ਮਜਨੁ ਅਪਰੰਪਰਾ ॥	ਗਉ ੫, ਬਾਅ, ੫੫ ਸ: ੫	- ੨੬੨
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥	ਗਉ ੫, ਬਾਅ, ੧ ਸ: ੩	- ੨੫੦
ਗੁਰਦੇਵ ਦਾਤਾ ਹਰਿ ਨਾਮੁ ਉਪਦੇਸੈ ਗੁਰਦੇਵ ਮੰਤੁ ਨਿਰੋਧਰਾ ॥	ਗਉ ੫, ਬਾਅ, ੫੫ ਸ: ੩	- ੨੬੨
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥	ਗਉ ੫, ਬਾਅ, ੧ ਸ: ੧	- ੨੫੦
ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸੁਰਾ ॥	ਗਉ ੫, ਬਾਅ, ੫੫ ਸ: ੧	- ੨੬੨
ਗੁਰ ਨਾਨਕ ਅੰਗਦ ਅਮਰ ਲਾਗਿ ਉਤਮ ਪਦੁ ਪਾਯਉ ॥	ਸਵ ੫, ਕਲ੍ਯ, ੧ : ੧੧	- ੧੪੦੭
ਗੁਰ ਨਾਨਕ ਸਰਣਾਗਤਿ ਤੋਰੀ ॥	ਆਸਾ ੫, ੨੬, ੪ : ੨	- ੩੭੭
ਗੁਰ ਨਾਨਕ ਹਰਿ ਨਾਮੁ ਦ੍ਰਿੜਾਇਆ ਭੰਨਣ ਘੜਣ ਸਮਰਥੁ ॥	ਗਉ ੪, ਵਾਰ ੩੨ ਸ, ੫, ੧ : ੧	- ੩੧੭
ਗੁਰ ਨਾਨਕ ਕਉ ਪ੍ਰਭੂ ਦਿਖਾਇਆ ਜਲਿ ਥਲਿ ਤ੍ਰਿਭਵਣਿ ਰੁਖੀ ॥	ਸੋਰ ੫, ੩੦, ੨ : ੨	- ੬੧੭
ਗੁਰ ਨਾਨਕ ਜਪਿ ਜਪਿ ਸਦ ਜੀਵਾ ॥	ਭੈਰ ੫, ੫੬, ੪ : ੪	- ੧੧੫੨
ਗੁਰ ਨਾਨਕ ਜਬ ਭਏ ਦਇਆਰਾ ਸਰਬ ਸੁਖਾ ਨਿਧਿ ਪਾਂਹੀ ॥	ਸਾਰ ੫, ੧੧੫, ੨ : ੨	- ੧੨੨੬
ਗੁਰ ਨਾਨਕ ਦੇਵ ਗੋਵਿੰਦ ਰੂਪ ॥	ਬਸੰ ੫, ਅਸ ੧, ੮ : ੪	- ੧੧੯੨
ਗੁਰ ਨਾਨਕ ਨਾਮ ਬਚਨ ਮਨਿ ਸੁਨੇ ॥	ਗਉ ੫, ਸੁਖ ੨੪, ੬ : ੧੦	- ੨੯੬
ਗੁਰ ਨਾਨਕ ਬਾਹ ਪਕਰਿ ਹਮ ਰਾਖਾ ॥	ਆਸਾ ੫, ੯੬, ੪ : ੩	- ੩੯੪
ਗੁਰ ਨਾਲਿ ਤੁਲਿ ਨ ਲਗਈ ਖੋਜਿ ਡਿਠਾ ਬ੍ਰਹਮੰਡੁ ॥	ਸਿਰੀ ੫, ੯੦, ੪ : ੩	- ੫੦
ਗੁਰ ਨਿਵਿ ਨਿਵਿ ਲਾਗਉ ਪਾਇ ਦੇਹੁ ਦਿਖਾਰੀਆ ॥	ਗਉ ੫, ਅਸ ੧੨, ੩ : ੨	- ੨੪੧
ਗੁਰ ਪਉੜੀ ਸਭ ਦੂ ਊਚਾ ਹੋਇ ॥	ਆਸਾ ੩, ੪੬, ੪ : ੩	- ੩੬੩
ਗੁਰ ਪਹਿ ਸਿਫਤਿ ਭੰਡਾਰੁ ਕਰਮੀ ਪਾਈਐ ॥	ਗੂਜ ੫, ਵਾਰ, ੭ : ੫	- ੫੧੯
ਗੁਰ ਪਹਿ ਮੁਕਤਿ ਦਾਨੁ ਦੇ ਭਾਣੈ ॥	ਮਾਰੂ ੧, ਸੋਲਾ ੬, ੧੦ : ੧	- ੧੦੨੬
ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥	ਆਸਾ ੫, ੧੦੭, ੪ : ੨	- ੩੯੭
ਗੁਰ ਪਰਸਾਦਿ ਅਕਲਿ ਭਈ ਅਵਰੈ ਨਾਤਰੁ ਥਾ ਬੇਗਾਨਾ ॥	ਗਉ ਕਬ, ਅਸ ੪੭, ੧*: ੨	- ੩੩੩

ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ ॥	ਆਸਾ ੩, ੪੯, ੧*: ੨	-	੩੬੪
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨ੍ਹਿਆ ਓਇ ਪਾਵਹਿ ਮੋਖ ਦੁਆਰੇ ॥	ਸਾਰ ੪, ੩, ੨ : ੨	-	੧੧੯੯
ਗੁਰ ਪਰਸਾਦਿ ਐਸੀ ਬੁਧਿ ਸਮਾਨੀ ॥	ਗਉ ਕਬ, ਅਸ ੬੧, ੩ : ੧	-	੩੩੭
ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ ॥	ਆਸਾ ੫, ੯੨, ੧*: ੨	-	੩੯੩
ਗੁਰ ਪਰਸਾਦਿ ਸਦਾ ਮਨਿ ਵਸਿਆ ਸਭਿ ਕਾਜ ਸਵਾਰਣਹਾਰਾ ॥	ਸੋਰ ੩, ਅਸ ੧, ੫ : ੨	-	੬੩੮
ਗੁਰ ਪਰਸਾਦਿ ਸਦਾ ਮਨੁ ਰਾਤਾ ॥	ਮਾਰੂ ੫, ਸੋਲਾ ੧, ੧੫ : ੨	-	੧੦੭੨
ਗੁਰ ਪਰਸਾਦਿ ਹਰਿ ਵਸੈ ਮਨਿ ਆਈ ॥	ਗਉ ੩, ੨੫, ੧*: ੨	-	੧੫੯
ਗੁਰ ਪਰਸਾਦਿ ਕਹੈ ਜਨੁ ਨਾਨਕੁ ਹਰਿ ਸਚੇ ਕੇ ਗੁਣ ਗਾਏ ॥	ਬਿਹਾ ੪, ਵਾਰ, ੫ : ੫	-	੫੫੦
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥	ਸੋਰ ਭੀਖ, ੧, ੩ : ੨	-	੬੫੯
ਗੁਰ ਪਰਸਾਦਿ ਕਰੇ ਬੀਚਾਰੁ ॥	ਸਿਰੀ ੧, ੩੦, ੪ : ੩	-	੨੫
ਗੁਰ ਪਰਸਾਦਿ ਕਿਨੈ ਵਖਿਆਨੀ ॥	ਗਉ ੫, ਸੁਖ ੧੨, ੮ : ੨	-	੨੭੯
ਗੁਰ ਪਰਸਾਦਿ ਕਿਨੈ ਵਿਰਲੈ ਹਰਿ ਧਨੁ ਖਾਟੀਐ ॥	ਗੂਜ ੫, ਵਾਰ, ੫ : ੮	-	੫੧੯
ਗੁਰ ਪਰਸਾਦਿ ਕਿਨੈ ਵਿਰਲੈ ਚਿਤੁ ਲਾਇਆ ॥	ਮਾਝ ੩, ਅਸ ੮, ੨ : ੨	-	੧੧੩
ਗੁਰ ਪਰਸਾਦਿ ਕਿਨੈ ਵਿਰਲੈ ਜਾਣੀ ॥	ਮਾਝ ੫, ੨੯, ੧ : ੨	-	੧੦੩
ਗੁਰ ਪਰਸਾਦਿ ਘਰ ਹੀ ਪਰਗਾਸਿਆ ਸਹਜੇ ਸਹਜਿ ਸਮਾਈ ॥	ਮਲਾ ੧, ਅਸ ੧, ੭ : ੨	-	੧੨੭੩
ਗੁਰ ਪਰਸਾਦਿ ਘਰ ਹੀ ਪਿਰੁ ਪਾਇਆ ਤਉ ਨਾਨਕ ਤਪਤਿ ਬੁਝਾਈ ॥	ਮਲਾ ੧, ਅਸ ੧, ੮ : ੨	-	੧੨੭੩
ਗੁਰ ਪਰਸਾਦਿ ਜਪਹੁ ਨਿਤ ਭਾਈ ਤਾਰਿ ਲਏ ਸਾਗਰ ਸੰਸਾਰੁ ॥	ਭੈਰ ੫, ੨੯, ੧*: ੨	-	੧੧੪੩
ਗੁਰ ਪਰਸਾਦਿ ਜਾਣੈ ਮਿਹਮਾਨੁ ॥	ਆਸਾ ੧, ੪, ੪ : ੩	-	੩੫੦
ਗੁਰ ਪਰਸਾਦਿ ਤਿਸੁ ਸਦਾ ਧਿਆਈ ॥	ਮਾਝ ੫, ੩੪, ੩ : ੨	-	੧੦੪
ਗੁਰ ਪਰਸਾਦਿ ਨ ਹੋਇ ਸੰਤਾਪੁ ॥	ਬਿਲਾ ੫, ੨, ੨ : ੩	-	੮੦੧
ਗੁਰ ਪਰਸਾਦਿ ਨਾਨਕ ਗੁਣ ਗਾਹਿ ॥	ਤਿਲੰ ੫, ੨, ੨ : ੪	-	੭੨੪
ਗੁਰ ਪਰਸਾਦਿ ਨਾਮਿ ਮਨੁ ਲਾਗਾ ॥	ਗਉ ੫, ੯੬, ੧ : ੧	-	੧੮੪
ਗੁਰ ਪਰਸਾਦਿ ਨਾਮੁ ਹਰਿ ਜਪਿਆ ਮੇਰੇ ਮਨ ਕਾ ਭ੍ਰਮੁ ਭਉ ਗਇਆ ॥	ਮਲਾ ੪, ੬, ੧*: ੨	-	੧੨੬੪
ਗੁਰ ਪਰਸਾਦਿ ਨਿਰੰਜਨੁ ਪਾਇਆ ਸਾਚੈ ਸਬਦਿ ਵੀਚਾਰੀ ॥	ਸਾਰ ੩, ਅਸ ੨, ੪ : ੨	-	੧੨੩੪
ਗੁਰ ਪਰਸਾਦਿ ਨਿਰੰਜਨੁ ਪਾਵਉ ॥	ਗੂਜ ਰਵਿ, ੧, ੪ : ੨	-	੫੨੫
ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ ॥	ਕਲਿ ੪, ਅਸ ੪, ੨ : ੨	-	੧੩੨੫
ਗੁਰ ਪਰਸਾਦਿ ਪਰਮ ਪਦੁ ਪਾਇਆ ॥	ਮਾਝ ੩, ਅਸ ੮, ੬ : ੨	-	੧੧੪
ਗੁਰ ਪਰਸਾਦਿ ਪਰਮ ਪਦੁ ਪਾਇਆ ॥	ਭੈਰ ੫, ੪੮, ੩ : ੧	-	੧੧੫੦
ਗੁਰ ਪਰਸਾਦਿ ਪਰਮ ਪਦੁ ਪਾਇਆ ਸਭ ਇਛ ਪੁਜਾਵਣਹਾਰੁ ॥	ਭੈਰ ੩, ੧੭, ੧*: ੨	-	੧੧੩੨
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥	ਗੂਜ ੫, ਸੋਦ ੫, ੧*: ੨	-	੧੦
ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ ॥	ਗੂਜ ੫, ੧, ੧*: ੨	-	੪੯੫
ਗੁਰ ਪਰਸਾਦਿ ਪਰਮ ਪਦੁ ਪਾਇਆ ਨਾਨਕੁ ਕਹੈ ਵਿਚਾਰਾ ॥	ਭੈਰ ੧, ੪, ੪ : ੨	-	੧੧੨੬
ਗੁਰ ਪਰਸਾਦਿ ਪਰਮ ਪਦੁ ਪਾਇਆ ਵਡੀ ਵਡਿਆਈ ਹੋਈ ॥	ਮਲਾ ੩, ੪, ੧ : ੨	-	੧੨੫੮
ਗੁਰ ਪਰਸਾਦਿ ਪਰਮ ਪਦੁ ਪਾਈ ॥	ਬਿਲਾ ੧, ਥਿਤੀ, ੧ : ੬	-	੮੩੯
ਗੁਰ ਪਰਸਾਦਿ ਪਰਮ ਪਦੁ ਪਾਏ ॥	ਗਉ ੧, ਅਸ ੬, ੬ : ੨	-	੨੨੩
ਗੁਰ ਪਰਸਾਦਿ ਪਰਮ ਪਦੁ ਪਾਏ ॥	ਮਾਰੂ ੩, ਅਸ ੧, ੨ : ੨	-	੧੦੧੬
ਗੁਰ ਪਰਸਾਦਿ ਬਸੰਤੁ ਬਨਾ ॥	ਬਸੰ ੫, ੧੦, ੧*: ੧	-	੧੧੮੨
ਗੁਰ ਪਰਸਾਦਿ ਭਇਓ ਮਨੁ ਨਿਰਮਲੁ ਸਰਬ ਸੁਖਾ ਸੁਖ ਪਾਇਅਉ ॥	ਗੂਜ ੫, ੬, ੧*: ੨	-	੪੯੬
ਗੁਰ ਪਰਸਾਦਿ ਭਏ ਜਨ ਮੁਕਤੇ ਹਰਿ ਹਰਿ ਨਾਮੁ ਅਰਾਧਿਆ ॥	ਆਸਾ ੫, ੫੦, ੩ : ੨	-	੩੮੩
ਗੁਰ ਪਰਸਾਦਿ ਭਰਮ ਕਾ ਨਾਸੁ ॥	ਗਉ ੫, ਸੁਖ ੨੩, ੩ : ੯	-	੨੯੪
ਗੁਰ ਪਰਸਾਦਿ ਮਿਟਿਓ ਅਗਿਆਨਾ ਪ੍ਰਗਟ ਭਏ ਸਭ ਠਾਈ ॥	ਸੋਰ ੫, ੮, ੩ : ੨	-	੬੧੦
ਗੁਰ ਪਰਸਾਦਿ ਮਿਟਿਆ ਅੰਧਿਆਰਾ ਘਟਿ ਚਾਨਣੁ ਆਪੁ ਪਛਾਨਣਿਆ ॥	ਮਾਝ ੩, ਅਸ ੩੨, ੭ : ੩	-	੧੨੯
ਗੁਰ ਪਰਸਾਦਿ ਮੁਕਤਿ ਗਤਿ ਪਾਏ ॥	ਮਾਝ ੩, ਅਸ ੫, ੭ : ੨	-	੧੧੨
ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥	ਆਸਾ ੫, ੧੩੧, ੧ : ੧	-	੪੦੪
ਗੁਰ ਪਰਸਾਦਿ ਮੋਹਿ ਮਿਲਿਆ ਥਾਉ ॥	ਗਉ ੫, ਅਸ ੮, ੧*: ੨	-	੨੩੯
ਗੁਰ ਪਰਸਾਦਿ ਰਹਿਆ ਭਰਪੂਰਿ ॥	ਆਸਾ ੩, ੪੮, ੩ : ੨	-	੩੬੩
ਗੁਰ ਪਰਸਾਦਿ ਰਹੈ ਲਿਵ ਲਾਇ ॥	ਆਸਾ ੧, ੧੩, ੧ : ੪	-	੩੫੨

ਗੁਰ ਪਰਸਾਦਿ ਰਹੈ ਲਿਵ ਲਾਇ ॥	ਰਾਮ ੧, ਓਅੰ, ੨੦ : ੪	-	੯੩੨
ਗੁਰ ਪਰਸਾਦਿ ਰਤਨੁ ਹਰਿ ਲਾਭੈ ਮਿਟੈ ਅਗਿਆਨੁ ਹੋਇ ਉਜੀਆਰਾ ॥	ਆਸਾ ੧, ੧੬, ੧*: ੨	-	੩੫੩
ਗੁਰ ਪਰਸਾਦਿ ਰਵਿਆ ਘਟ ਅੰਤਰਿ ਤਿਤੁ ਘਟਿ ਮਤਿ ਅਗਾਹਾ ਹੇ ॥	ਮਾਰੂ ੩, ਸੋਲਾ ੧੨, ੧ : ੩	-	੧੦੫੫
ਗੁਰ ਪਰਸਾਦਿ ਰਾਖਿ ਲੇ ਜਨ ਕਉ ਹਰਿ ਰਸੁ ਨਾਨਕ ਝੋਲਿ ਪੀਆ ॥	ਭੈਰ ੧, ੮, ੫ : ੨	-	੧੧੨੭
ਗੁਰ ਪਰਸਾਦਿ ਵਸੈ ਮਨਿ ਆਇ ॥	ਆਸਾ ੧, ੩, ੩ : ੩	-	੩੪੯
ਗੁਰ ਪਰਸਾਦਿ ਵਸੈ ਮਨਿ ਆਇ ॥	ਆਸਾ ੩, ੪੩, ੩ : ੪	-	੩੬੨
ਗੁਰ ਪਰਸਾਦਿ ਵਸੈ ਮਨਿ ਆਇ ॥	ਧਨਾ ੩, ੧, ੩ : ੪	-	੬੬੩
ਗੁਰ ਪਰਸਾਦਿ ਵਸੈ ਮਨਿ ਆਇ ॥	ਬਿਲਾ ੩, ੨, ੧*: ੧	-	੭੯੭
ਗੁਰ ਪਰਸਾਦਿ ਵਸੈ ਮਨਿ ਆਈ ॥	ਧਨਾ ੩, ੬, ੧*: ੨	-	੬੬੫
ਗੁਰ ਪਰਸਾਦਿ ਵਸੈ ਮਨਿ ਆਈ ॥	ਭੈਰ ੩, ੯, ੧*: ੨	-	੧੧੨੯
ਗੁਰ ਪਰਸਾਦੀ ਉਤਰਹਿ ਪਾਰਿ ॥	ਰਾਮ ਕਬ, ੯, ੪ : ੪	-	੯੭੧
ਗੁਰ ਪਰਸਾਦੀ ਉਤਰੇ ਪਾਰਿ ॥	ਪ੍ਰਭਾ ੫, ੮, ੨ : ੧	-	੧੩੪੦
ਗੁਰ ਪਰਸਾਦੀ ਉਬਰੇ ਸਚਾ ਨਾਮੁ ਸਮਾਲਿ ॥	ਮਾਰੂ ੧, ਅਸ ੨, ੧*: ੨	-	੧੦੦੯
ਗੁਰ ਪਰਸਾਦੀ ਉਬਰੇ ਹਰਿ ਕੀ ਸਰਣਾਈ ॥	ਮਾਰੂ ੧, ਅਸ ੫, ੧*: ੨	-	੧੦੧੧
ਗੁਰ ਪਰਸਾਦੀ ਉਬਰੇ ਜਿਨ ਹਰਿ ਰਸੁ ਚਖਾ ॥	ਮਾਰੂ ੩, ਵਾਰ, ੩ : ੪	-	੧੦੮੭
ਗੁਰ ਪਰਸਾਦੀ ਉਬਰੇ ਜਿਨ ਭਾਣਾ ਭਾਇਆ ॥	ਸਾਰ ੪, ਵਾਰ, ੧ : ੪	-	੧੨੩੭
ਗੁਰ ਪਰਸਾਦੀ ਉਲਟੀ ਹੋਵੈ ਗਿਆਨ ਰਤਨੁ ਸਬਦੁ ਤਾਹਾ ਹੇ ॥	ਮਾਰੂ ੩, ਸੋਲਾ ੧੩, ੨ : ੩	-	੧੦੫੬
ਗੁਰ ਪਰਸਾਦੀ ਅਕਥਉ ਕਥੀਐ ਕਹਉ ਕਹਾਵੈ ਸੋਈ ॥	ਸਾਰ ੧, ਅਸ ੨, ੮ : ੧	-	੧੨੩੩
ਗੁਰ ਪਰਸਾਦੀ ਅੰਦਰੁ ਭੀਜੈ ॥	ਮਾਝ ੩, ਅਸ ੯, ੭ : ੨	-	੧੧੪
ਗੁਰ ਪਰਸਾਦੀ ਅਨਦਿਨੁ ਜਾਗੈ ॥	ਮਾਝ ੩, ਅਸ ੩੧, ੫ : ੨	-	੧੨੮
ਗੁਰ ਪਰਸਾਦੀ ਅੰਮ੍ਰਿਤੁ ਨਹੀ ਪੀਆ ਤ੍ਰਿਸਨਾ ਭੁਖ ਨ ਜਾਈ ॥	ਮਲਾ ੪, ੭, ੧ : ੧	-	੧੨੬੫
ਗੁਰ ਪਰਸਾਦੀ ਅੰਮ੍ਰਿਤੁ ਪੀਆ ॥	ਮਾਝ ੩, ਅਸ ੮, ੩ : ੨	-	੧੧੩
ਗੁਰ ਪਰਸਾਦੀ ਆਪੁ ਗਵਾਈ ॥	ਗੂਜ ੩, ਅਸ ੧, ੧ : ੨	-	੫੦੬
ਗੁਰ ਪਰਸਾਦੀ ਆਪੁ ਗਵਾਈਐ ॥	ਬਿਲਾ ੩, ਵਾ ੧, ੫ : ੪	-	੮੪੧
ਗੁਰ ਪਰਸਾਦੀ ਆਪੁ ਗਵਾਈਐ ਨਾਨਕ ਨਾਮਿ ਪਤਿ ਪਾਈ ॥	ਵਡ ੩, ਛੰਤ ੪, ੪ : ੫	-	੫੭੦
ਗੁਰ ਪਰਸਾਦੀ ਆਪੁ ਪਛਾਣੈ ॥	ਸਿਰੀ ੪, ਵਾਰ ੧੪ ਸ, ੩, ੨ : ੨	-	੮੮
ਗੁਰ ਪਰਸਾਦੀ ਆਪੁ ਪਛਾਣੈ ਕਮਲੁ ਬਿਗਸੈ ਬੁਧਿ ਤਾਹਾ ਹੇ ॥	ਮਾਰੂ ੩, ਸੋਲਾ ੧੩, ੩ : ੩	-	੧੦੫੬
ਗੁਰ ਪਰਸਾਦੀ ਆਪੋ ਚੀਨੈ੍ ਜੀਵਤਿਆ ਇਵ ਮਰੀਐ ॥	ਰਾਮ ੧, ਓਅੰ, ੪੧ : ੮	-	੯੩੫
ਗੁਰ ਪਰਸਾਦੀ ਐਸੀ ਮਤਿ ਆਵੈ ॥	ਆਸਾ ੧, ੨੭, ੩ : ੧	-	੩੫੭
ਗੁਰ ਪਰਸਾਦੀ ਇਕੁ ਨਦਰੀ ਆਇਆ ਹਉ ਸਤਿਗੁਰ ਵਿਟਹੁ ਵਤਾਇਆ ਜੀਉ ॥	ਮਾਝ ੪, ੭, ੩ : ੩	-	੯੬
ਗੁਰ ਪਰਸਾਦੀ ਏਕ ਲਿਵ ਲਾਗੀ ਦੁਬਿਧਾ ਤਦੇ ਬਿਨਾਸੀ ॥	ਮਾਰੂ ੩, ੧, ੪ : ੧	-	੯੯੩
ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥	ਆਸਾ ੩, ਛੰਤ ੭, ੫ : ੪	-	੪੪੧
ਗੁਰ ਪਰਸਾਦੀ ਏਕੋ ਜਾਣਾ ॥	ਮਾਝ ੩, ਅਸ ੧੮, ੮ : ੧	-	੧੨੦
ਗੁਰ ਪਰਸਾਦੀ ਏਕੋ ਜਾਣੈ ॥	ਧਨਾ ੧, ੭, ੩ : ੨	-	੬੬੨
ਗੁਰ ਪਰਸਾਦੀ ਏਕੋ ਜਾਣੈ ਏਕ ਘੜੀ ਮਹਿ ਪਾਰਿ ਪਇਆ ॥	ਆਸਾ ੩, ਪਟੀ, ੧੧ : ੨	-	੪੩੫
ਗੁਰ ਪਰਸਾਦੀ ਏਕੋ ਜਾਣੈ ਚੂਕੈ ਮਨਹੁ ਅੰਦੇਸਾ ॥	ਮਲਾ ੩, ੧, ੨ : ੩	-	੧੨੫੭
ਗੁਰ ਪਰਸਾਦੀ ਏਕੋ ਬੂਝੈ ਏਕਸੁ ਮਾਹਿ ਸਮਾਏ ॥	ਸੂਹੀ ੪, ੪, ੪ : ੨	-	੭੩੨
ਗੁਰ ਪਰਸਾਦੀ ਸਹਸਾ ਜਾਏ ॥	ਮਾਰੂ ੩, ਸੋਲਾ ੧੮, ੧੩ : ੨	-	੧੦੬੨
ਗੁਰ ਪਰਸਾਦੀ ਸਹਜਿ ਸਮਾਹੀ ॥	ਮਾਰੂ ੪, ਸੋਲਾ ੧, ੨ : ੨	-	੧੦੬੯
ਗੁਰ ਪਰਸਾਦੀ ਸਹਜਿ ਲਿਵ ਲਾਏ ॥	ਮਾਝ ੩, ਅਸ ੧੭, ੭ : ੨	-	੧੧੯
ਗੁਰ ਪਰਸਾਦੀ ਸਹਜੁ ਕੋ ਪਾਏ ॥	ਮਾਝ ੩, ਅਸ ੧੭, ੨ : ੧	-	੧੧੯
ਗੁਰ ਪਰਸਾਦੀ ਸਹਜੇ ਮਾਤੇ ॥	ਮਾਰੂ ੩, ਸੋਲਾ ੨੨, ੬ : ੨	-	੧੦੬੬
ਗੁਰ ਪਰਸਾਦੀ ਸਚਾ ਹਰਿ ਪਾਏ ॥	ਮਾਝ ੩, ਅਸ ੨੫, ੫ : ੧	-	੧੨੪
ਗੁਰ ਪਰਸਾਦੀ ਸਚਿ ਸਮਾਈ ॥	ਸਿਰੀ ੪, ਵਾਰ ੮ ਸ, ੩, ੧ : ੬	-	੮੫
ਗੁਰ ਪਰਸਾਦੀ ਸਚਿ ਚਿਤੁ ਲਾਏ ॥	ਮਾਝ ੩, ਅਸ ੬, ੩ : ੨	-	੧੧੨
ਗੁਰ ਪਰਸਾਦੀ ਸਚੁ ਸਚੋ ਸਚੁ ਲਹਿਆ ॥	ਰਾਮ ੫, ਵਾਰ ੮ ਸ, ੫, ੧ : ੮	-	੯੬੧

ਗੁਰ ਪਰਸਾਦੀ ਕੋ ਨਦਰਿ ਨਿਹਾਲੇ ॥	ਮਾਝ ੩, ਅਸ ੫, ੫ : ੨	-	੧੧੨
ਗੁਰ ਪਰਸਾਦੀ ਕੋ ਨਾਮੁ ਧਿਆਏ ਤਿਸੁ ਹਉਮੈ ਵਿਚਹੁ ਜਾਇ ॥	ਗੂਜ ੩, ਵਾਰ ੮ ਸ, ੩, ੧ : ੪	-	੫੧੧
ਗੁਰ ਪਰਸਾਦੀ ਕੋ ਵਿਰਲਾ ਛੂਟੈ ਤਿਸੁ ਜਨ ਕਉ ਹਉ ਬਲਿਹਾਰੀ ॥	ਸੂਹੀ ੪, ੧੪, ੩ : ੨	-	੭੩੬
ਗੁਰ ਪਰਸਾਦੀ ਕੋ ਵਿਰਲਾ ਬੂਝੈ ਸੋ ਜਨੁ ਮੁਕਤੁ ਸਦਾ ਹੋਇ ॥	ਮਲਾ ੧, ਵਾਰ ੧੧ ਸ, ੩, ੨ : ੫	-	੧੨੮੩
ਗੁਰ ਪਰਸਾਦੀ ਕੋ ਵਿਰਲਾ ਬੂਝੈ ਚਉਥੈ ਪਦਿ ਲਿਵ ਲਾਵਣਿਆ ॥	ਮਾਝ ੩, ਅਸ ੩੩, ੧ : ੩	-	੧੨੯
ਗੁਰ ਪਰਸਾਦੀ ਗੁਣ ਪਾਈਅਨ੍ਹਿ ਜਿਸ ਨੋ ਨਦਰਿ ਕਰੇਇ ॥	ਮਾਰੂ ੩, ਵਾਰ ੧੮ ਸ, ੩, ੧ : ੩	-	੧੦੯੨
ਗੁਰ ਪਰਸਾਦੀ ਘਟਿ ਚਾਨਣਾ ਆਨ੍ਹੇਰੁ ਗਵਾਇਆ ॥	ਸਾਰ ੪, ਵਾਰ, ੧੯ : ੨	-	੧੨੪੫
ਗੁਰ ਪਰਸਾਦੀ ਘਰੁ ਹੀ ਮਹਿ ਪਾਈ ॥	ਮਾਝ ੩, ਅਸ ੨੮, ੧ : ੨	-	੧੨੬
ਗੁਰ ਪਰਸਾਦੀ ਚੀਨ੍ਹਿਆ ਹਰਿ ਰਾਖਿਆ ਉਰਿ ਧਾਰਿ ॥	ਪ੍ਰਭਾ ੩, ਅਸ ੧, ੭ : ੨	-	੧੩੪੬
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥	ਸਿਰੀ ੩, ੫੧, ੧*: ੨	-	੩੩
ਗੁਰ ਪਰਸਾਦੀ ਛੂਟੀਐ ਕਿਰਪਾ ਆਪਿ ਕਰੇਇ ॥	ਰਾਮ ੧, ਓਅੰ, ੩੩ : ੭	-	੯੩੪
ਗੁਰ ਪਰਸਾਦੀ ਜਮ ਕਾ ਭਉ ਭਾਗੈ ॥	ਮਾਰੂ ੩, ਸੋਲਾ ੨, ੫ : ੨	-	੧੦੪੫
ਗੁਰ ਪਰਸਾਦੀ ਜਾਣੀਐ ਤਉ ਅਨਭਉ ਪਾਵੈ ॥	ਤਿਲੰ ੧, ਅਸ ੧, ੮ : ੨	-	੭੨੫
ਗੁਰ ਪਰਸਾਦੀ ਜਾਨਿਆ ॥	ਸੋਰ ਨਾਮ, ੧, ੪ : ੩	-	੬੫੭
ਗੁਰ ਪਰਸਾਦੀ ਜਿਨੀ ਅੰਤਰਿ ਪਾਇਆ ਸੋ ਅੰਤਰਿ ਬਾਹਰਿ ਸੁਹੇਲਾ ਜੀਉ ॥	ਮਾਝ ੫, ੨੬, ੧ : ੩	-	੧੦੨
ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥	ਰਾਮ ੩, ਅਨੰ, ੧੪ : ੫	-	੯੧੯
ਗੁਰ ਪਰਸਾਦੀ ਜਿਨੀ ਬੁਝਿਆ ਤਿਨਿ ਪਾਇਆ ਮੋਖ ਦੁਆਰੁ ॥	ਸਿਰੀ ੪, ਵਾਰ ੧੮ ਸ, ੩, ੨ : ੪	-	੯੦
ਗੁਰ ਪਰਸਾਦੀ ਜਿਨ੍ਹੀ ਰਾਮੁ ਪਛਾਤਾ ਨਿਰਗੁਣ ਰਾਮੁ ਤਿਨ੍ਹੀ ਬੂਝਿ ਲਹਿਆ ॥	ਆਸਾ ੩, ਪਟੀ, ੧੭ : ੨	-	੪੩੫
ਗੁਰ ਪਰਸਾਦੀ ਜੀਵਤ ਮਰੈ ॥	ਬਸੰ ੩, ੧, ੨ : ੨	-	੧੧੭੨
ਗੁਰ ਪਰਸਾਦੀ ਜੀਵਤ ਮਰੈ ਮਰਿ ਜੀਵੈ ਸਬਦੁ ਕਮਾਇ ॥	ਮਲਾ ੩, ਅਸ ੧, ੩ : ੧	-	੧੨੭੬
ਗੁਰ ਪਰਸਾਦੀ ਜੀਵਤੁ ਮਰੈ ॥	ਧਨਾ ੧, ੭, ੩ : ੪	-	੬੬੨
ਗੁਰ ਪਰਸਾਦੀ ਜੀਵਤੁ ਮਰੈ ਉਲਟੀ ਹੋਵੈ ਮਤਿ ਬਦਲਾਹੁ ॥	ਸੋਰ ੪, ਵਾਰ ੨੨ ਸ, ੩, ੧ : ੩	-	੬੫੧
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥	ਬਿਹਾ ੪, ਵਾਰ ੧੭ ਸ, ੩, ੨ : ੪	-	੫੫੫
ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥	ਸੋਰ ੪, ਵਾਰ ੧੨ ਸ, ੩, ੧ : ੩	-	੬੪੭
ਗੁਰ ਪਰਸਾਦੀ ਜੈਦੇਉ ਨਾਮਾਂ ॥	ਗਉ ਕਬ, ਅਸ ੩੬, ੫ : ੧	-	੩੩੦
ਗੁਰ ਪਰਸਾਦੀ ਠਾਕੀਐ ਗਿਆਨ ਮਤੀ ਘਰਿ ਆਵੈ ॥	ਆਸਾ ੩, ਅਸ ੩੦, ੧*: ੨	-	੪੨੬
ਗੁਰ ਪਰਸਾਦੀ ਤਿਸੁ ਸੰਮ੍ਹਲਾ ਤਾ ਤਨਿ ਦੂਖੁ ਨ ਹੋਇ ॥	ਰਾਮ ੧, ਓਅੰ, ੩੧ : ੮	-	੯੩੪
ਗੁਰ ਪਰਸਾਦੀ ਤ੍ਰਿਕੁਟੀ ਛੂਟੈ ਚਉਥੈ ਪਦਿ ਲਿਵ ਲਾਈ ॥	ਰਾਮ ੩, ਅਸ ੨, ੧੭ : ੧	-	੯੦੯
ਗੁਰ ਪਰਸਾਦੀ ਦੁਬਿਧਾ ਜਾਏ ॥	ਭੈਰ ਨਾਮ, ੭, ੩ : ੨	-	੧੧੬੪
ਗੁਰ ਪਰਸਾਦੀ ਦੁਬਿਧਾ ਮਰੈ ਮਨੂਆ ਅਸਥਿਰੁ ਸੰਧਿਆ ਕਰੇ ਵੀਚਾਰੁ ॥	ਬਿਹਾ ੪, ਵਾਰ ੧੩ ਸ, ੩, ੧ : ੩	-	੫੫੩
ਗੁਰ ਪਰਸਾਦੀ ਦੁਰਮਤਿ ਖੋਈ ॥	ਆਸਾ ੧, ੨੮, ੩ : ੧	-	੩੫੭
ਗੁਰ ਪਰਸਾਦੀ ਦੇ ਵਡਿਆਈ ਅਪਣਾ ਸਬਦੁ ਵਰਤਾਏ ॥	ਗੂਜ ੩, ੫, ੪ : ੨	-	੪੯੧
ਗੁਰ ਪਰਸਾਦੀ ਦੇਵਣਹਾਰੁ ॥	ਆਸਾ ੩, ੪੮, ੪ : ੩	-	੩੬੩
ਗੁਰ ਪਰਸਾਦੀ ਦ੍ਰਿਸਟਿ ਨਿਹਾਰਉ ਦੂਸਰ ਨਾਹੀ ਕੋਇ ॥	ਸਾਰ ੫, ੯੭, ੨ : ੧	-	੧੨੨੩
ਗੁਰ ਪਰਸਾਦੀ ਨਦਰਿ ਨਿਹਾਰਾ ॥	ਮਾਝ ੫, ੩੯, ੩ : ੨	-	੧੦੬
ਗੁਰ ਪਰਸਾਦੀ ਨਾਮ ਪਿਆਰੁ ॥	ਬਸੰ ੩, ੧੦, ੩ : ੨	-	੧੧੭੫
ਗੁਰ ਪਰਸਾਦੀ ਨਾਮੁ ਧਿਆਏ ॥	ਸੂਹੀ ੫, ੨, ੩ : ੪	-	੭੩੭
ਗੁਰ ਪਰਸਾਦੀ ਨਾਮੁ ਮਨਿ ਵਸਿਆ ਅਨਦਿਨੁ ਨਾਮੁ ਧਿਆਇਆ ॥	ਬਿਲਾ ੪, ਵਾਰ ੮ ਸ, ੩, ੧ : ੨	-	੮੫੨
ਗੁਰ ਪਰਸਾਦੀ ਪਰਗਟੁ ਹੋਈ ॥	ਮਾਰੂ ੩, ਸੋਲਾ ੬, ੮ : ੨	-	੧੦੪੯
ਗੁਰ ਪਰਸਾਦੀ ਪਰਗਟੁ ਹੋਈ ॥	ਮਾਰੂ ੩, ਸੋਲਾ ੧੦, ੧੪ : ੨	-	੧੦੫੪
ਗੁਰ ਪਰਸਾਦੀ ਪਰਗਟੁ ਹੋਈ ॥	ਮਾਰੂ ੩, ਸੋਲਾ ੧੨, ੨ : ੨	-	੧੦੫੫
ਗੁਰ ਪਰਸਾਦੀ ਪਰਗਟੁ ਹੋਈ ॥	ਮਾਰੂ ੩, ਸੋਲਾ ੧੯, ੧੦ : ੨	-	੧੦੬੨
ਗੁਰ ਪਰਸਾਦੀ ਪਰਮ ਪਦੁ ਪਾਏ ॥	ਮਾਝ ੩, ਅਸ ੨੪, ੫ : ੨	-	੧੨੩
ਗੁਰ ਪਰਸਾਦੀ ਪਾਇਆ ॥	ਸਿਰੀ ੧, ਅਸ ੨੮, ੨੧ : ੧	-	੭੩
ਗੁਰ ਪਰਸਾਦੀ ਪਾਇਆ ਜਾਇ ॥	ਧਨਾ ੧, ੪, ੧*: ੧	-	੬੬੧
ਗੁਰ ਪਰਸਾਦੀ ਪਾਇਆ ਜਾਈ ॥	ਮਾਰੂ ੩, ਸੋਲਾ ੨੨, ੧੫ : ੨	-	੧੦੬੬
ਗੁਰ ਪਰਸਾਦੀ ਪਾਇ ਜਿਥਹੁ ਹਉਮੈ ਜਾਈਐ ॥	ਰਾਮ ੩, ਵਾਰ, ੯ : ੨	-	੯੫੧

ਗੁਰ ਪਰਸਾਦੀ ਪਾਈਐ ਅੰਤਰਿ ਕਪਟ ਖੁਲਾਹੀ ॥	ਆਸਾ ੩, ਅਸ ੨੮, ੧ : ੨	-	੪੨੫
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥	ਸਿਰੀ ੫, ੭੧, ੧*: ੨	-	੪੨
ਗੁਰ ਪਰਸਾਦੀ ਪਾਈਐ ਕਰਮਿ ਪਰਾਪਤਿ ਹੋਇ ॥	ਸਿਰੀ ੩, ਅਸ ੧੯, ੮ : ੨	-	੬੫
ਗੁਰ ਪਰਸਾਦੀ ਪਾਈਐ ਨਿਹਚਲੁ ਧਨੁ ਧੀਰਾ ॥	ਗੂਜ ੩, ਵਾਰ, ੭ : ੩	-	੫੧੧
ਗੁਰ ਪਰਸਾਦੀ ਪਾਈਐ ਵਿਰਲਾ ਬੂਝੈ ਕੋਇ ॥	ਮਲਾ ੧, ਵਾਰ ੭ ਸ, ੩, ੧ : ੩	-	੧੨੮੧
ਗੁਰ ਪਰਸਾਦੀ ਪਾਰਿ ਉਤਰੈ ॥	ਭੈਰ ਕਬ, ੧੪, ੩ : ੨	-	੧੧੬੧
ਗੁਰ ਪਰਸਾਦੀ ਪਿਰਮ ਕਸਾਈ ॥	ਭੈਰ ੩, ੪, ੩ : ੧	-	੧੧੨੮
ਗੁਰ ਪਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨੁ ॥	ਭੈਰ ੩, ੧੯, ੩ : ੨	-	੧੧੩੨
ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥	ਰਾਮ ੩, ਅਨੰ, ੩੬ : ੪	-	੯੨੨
ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ ॥	ਰਾਮ ੩, ਅਨੰ, ੩੩ : ੪	-	੯੨੧
ਗੁਰ ਪਰਸਾਦੀ ਬੁਝਿ ਸਚਿ ਸਮਾਇਆ ॥	ਆਸਾ ੪, ੬੫, ੧ : ੨	-	੩੬੯
ਗੁਰ ਪਰਸਾਦੀ ਬੁਝਿ ਸਚਿ ਸਮਾਈਐ ॥	ਮਾਝ ੧, ਵਾਰ, ੨੦ : ੮	-	੧੪੭
ਗੁਰ ਪਰਸਾਦੀ ਬੁਝੀਐ ਸਬਦੇ ਕਾਰ ਕਮਾਇ ॥	ਮਲਾ ੩, ੨, ੪ : ੨	-	੧੨੫੮
ਗੁਰ ਪਰਸਾਦੀ ਬੁਝੀਐ ਤਾ ਪਾਏ ਮੋਖ ਦੁਆਰੁ ॥	ਸਿਰੀ ੩, ੫੭, ੪ : ੨	-	੩੬
ਗੁਰ ਪਰਸਾਦੀ ਬੂਝਹੁ ਭਾਈ ॥	ਮਲਾ ੩, ੧੦, ੨ : ੩	-	੧੨੬੧
ਗੁਰ ਪਰਸਾਦੀ ਬੂਝਿ ਲੇ ਤਉ ਹੋਇ ਨਿਬੇਰਾ ॥	ਗਉ ੧, ਅਸ ੧੮, ੧ : ੧	-	੨੨੯
ਗੁਰ ਪਰਸਾਦੀ ਬੂਝੈ ਕੋਈ ॥	ਮਾਰੂ ੩, ਸੋਲਾ ੫, ੧੩ : ੨	-	੧੦੪੮
ਗੁਰ ਪਰਸਾਦੀ ਬੂਝੈ ਕੋਈ ॥	ਮਾਰੂ ੩, ਸੋਲਾ ੧੭, ੧੬ : ੨	-	੧੦੬੧
ਗੁਰ ਪਰਸਾਦੀ ਬ੍ਰਹਮਿ ਸਮਾਉ ॥	ਆਸਾ ੧, ੨੦, ੧ : ੪	-	੩੫੫
ਗੁਰ ਪਰਸਾਦੀ ਬ੍ਰਹਮੁ ਪਛਾਤਾ ਨਾਨਕ ਗੁਣੀ ਗਹੀਰਾ ॥	ਸੂਹੀ ੪, ਛੰਤ ੧, ੨ : ੬	-	੭੭੩
ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥	ਸੋਰ ੪, ਵਾਰ ੬ ਸ, ੩, ੨ : ੭	-	੬੪੫
ਗੁਰ ਪਰਸਾਦੀ ਭਵਜਲੁ ਤਰੈ ॥	ਆਸਾ ੩, ੫੧, ੪ : ੨	-	੩੬੫
ਗੁਰ ਪਰਸਾਦੀ ਭ੍ਰਮੁ ਭਉ ਭਾਗੈ ਏਕ ਨਾਮਿ ਲਿਵ ਲਾਈ ॥	ਮਲਾ ੩, ੭, ੨ : ੨	-	੧੨੬੦
ਗੁਰ ਪਰਸਾਦੀ ਮਹਲੁ ਘਰੁ ਪਾਏ ॥	ਮਾਝ ੩, ਅਸ ੫, ੪ : ੨	-	੧੧੨
ਗੁਰ ਪਰਸਾਦੀ ਮੰਨਿ ਵਸਾਇਆ ॥	ਮਾਝ ੩, ਅਸ ੩੩, ੩ : ੨	-	੧੨੯
ਗੁਰ ਪਰਸਾਦੀ ਮੰਨਿ ਵਸਾਇਆ ॥	ਵਡ ੩, ੮, ੪ : ੨	-	੫੬੦
ਗੁਰ ਪਰਸਾਦੀ ਮੰਨਿ ਵਸਾਈ ॥	ਮਾਝ ੩, ਅਸ ੨, ੪ : ੨	-	੧੧੦
ਗੁਰ ਪਰਸਾਦੀ ਮੰਨਿ ਵਸਾਈ ॥	ਮਾਝ ੩, ਅਸ ੧੮, ੨ : ੨	-	੧੧੯
ਗੁਰ ਪਰਸਾਦੀ ਮੰਨਿ ਵਸਾਈ ॥	ਮਾਰੂ ੩, ਸੋਲਾ ੫, ੨ : ੭	-	੧੦੪੮
ਗੁਰ ਪਰਸਾਦੀ ਮੰਨਿ ਵਸਾਈ ॥	ਮਾਰੂ ੩, ਸੋਲਾ ੧੦, ੯ : ੨	-	੧੦੫੩
ਗੁਰ ਪਰਸਾਦੀ ਮਨਿ ਵਸੈ ਹਉਮੈ ਦੂਰਿ ਕਰੇਇ ॥	ਸਿਰੀ ੩, ੪੩, ੧ : ੨	-	੩੦
ਗੁਰ ਪਰਸਾਦੀ ਮਨਿ ਵਸੈ ਹਰਿ ਬੂਝੈ ਸੋਈ ॥	ਆਸਾ ੩, ੫੨, ੧ : ੨	-	੩੬੫
ਗੁਰ ਪਰਸਾਦੀ ਮਨਿ ਵਸੈ ਤਿਤੁ ਘਟਿ ਪਰਗਟੁ ਹੋਇ ॥	ਸੂਹੀ ੩, ਅਸ ੪, ੫ : ੨	-	੭੫੭
ਗੁਰ ਪਰਸਾਦੀ ਮਨਿ ਵਸੈ ਨਾਮੇ ਰਹੈ ਸਮਾਇ ॥	ਸਿਰੀ ੩, ੫੭, ੧ : ੨	-	੩੬
ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥	ਸਿਰੀ ੩, ੬੪, ੨ : ੩	-	੩੯
ਗੁਰ ਪਰਸਾਦੀ ਮਨੁ ਜਿਣੈ ਹਰਿ ਸੇਤੀ ਲਿਵ ਲਾਇ ॥	ਸਿਰੀ ੪, ਵਾਰ ੧੨ ਸ, ੩, ੨ : ੧੦	-	੮੭
ਗੁਰ ਪਰਸਾਦੀ ਮਨੁ ਭਇਆ ਨਿਰਮਲੁ ਜਿਨਾ ਭਾਣਾ ਭਾਵਏ ॥	ਰਾਮ ੩, ਅਨੰ, ੮ : ੪	-	੯੧੮
ਗੁਰ ਪਰਸਾਦੀ ਮਾਰਹੁ ਡਰੈ ॥	ਗੋਂਡ ਕਬ, ੭, ੩ : ੨	-	੮੭੧
ਗੁਰ ਪਰਸਾਦੀ ਮਿਲਿ ਸੋਝੀ ਪਾਈ ॥	ਮਾਝ ੩, ਅਸ ੨੫, ੮ : ੨	-	੧੨੪
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥	ਸਿਰੀ ੩, ੫੧, ੩ : ੩	-	੩੩
ਗੁਰ ਪਰਸਾਦੀ ਮਿਲੈ ਸੋਈ ਜਨੁ ਲੇਖੈ ॥	ਮਾਝ ੩, ਅਸ ੨੩, ੮ : ੨	-	੧੨੩
ਗੁਰ ਪਰਸਾਦੀ ਮਿਲੈ ਹਰਿ ਸੋਈ ॥	ਗਉ ੩, ਅਸ ੨, ੭ : ੨	-	੨੩੦
ਗੁਰ ਪਰਸਾਦੀ ਮੁਕਤੁ ਹੋਇ ਸਾਚੇ ਨਿਜ ਤਾੜੀ ॥	ਮਾਰੂ ੧, ਅਸ ੪, ੬ : ੩	-	੧੦੧੧
ਗੁਰ ਪਰਸਾਦੀ ਮੁਖੁ ਊਜਲਾ ਜਪਿ ਨਾਮੁ ਦਾਨੁ ਇਸਨਾਨੁ ॥	ਸਿਰੀ ੫, ੮੧, ੨ : ੩	-	੪੬
ਗੁਰ ਪਰਸਾਦੀ ਮੇਰਾ ਸਹੁ ਮਿਲੈ ਵਾਰਿ ਵਾਰਿ ਹਉ ਜਾਉ ਜੀਉ ॥	ਗਉ ੧, ੧੯, ੧ : ੨	-	੧੫੭
ਗੁਰ ਪਰਸਾਦੀ ਮੈਲੁ ਉਤਾਰੁ ॥	ਗਉ ੩, ਅਸ ੩, ੧*: ੨	-	੨੩੦

ਗੁਰ ਪਰਸਾਦੀ ਰੰਗੇ ਰਾਤਾ ॥	ਰਾਮ ੧, ਸਿਗੋ, ੬੩ : ੧	-	੯੪੫
ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥	ਗੂਜ ੩, ੪, ੧ : ੨	-	੪੯੧
ਗੁਰ ਪਰਸਾਦੀ ਵਿਦਿਆ ਵੀਚਾਰੈ ਪੜਿ ਪੜਿ ਪਾਵੈ ਮਾਨੁ ॥	ਪ੍ਰਭਾ ੧, ੭, ੧ : ੧	-	੧੩੨੯
ਗੁਰ ਪਰਸਾਦੀ ਵਿਰਲੈ ਪਾਈ ॥	ਮਾਰੂ ੩, ਸੋਲਾ ੨੩, ੧੬ : ੨	-	੧੦੬੮
ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥	ਪ੍ਰਭਾ ੩, ਅਸ ੧, ੧ : ੧	-	੧੩੪੬
ਗੁਰ ਪਰਸਾਦੀ ਵੇਖੈ ਨਾਲੇ ॥	ਮਾਝ ੩, ਅਸ ੩੩, ੫ : ੨	-	੧੨੯
ਗੁਰ ਪਰਚੈ ਗੁਰ ਪਰਚੈ ਧਿਆਇਆ ਮੈ ਹਿਰਦੈ ਰਾਮੁ ਰਵਾਇਆ ਰਾਮ ॥	ਆਸਾ ੪, ਛੰਤ ੯, ੨ : ੨	-	੪੪੩
ਗੁਰ ਪਰਚੈ ਤਿਸੁ ਕਾਲੁ ਨ ਖਾਇ ॥	ਬਿਲਾ ੧, ਥਿਤੀ, ੧੫ : ੪	-	੮੪੦
ਗੁਰ ਪਰਚੈ ਪਰਵਾਣੁ ਰਾਜ ਮਹਿ ਜੋਗੁ ਕਮਾਯਉ ॥	ਸਵ ੫, ਕਲ੍ਯ, ੮ : ੩	-	੧੪੦੮
ਗੁਰ ਪਰਚੈ ਮਨੁ ਸਾਚਿ ਸਮਾਇ ॥	ਰਾਮ ੧, ਸਿਗੋ, ੪੯ : ੫	-	੯੪੩
ਗੁਰ ਪਰਮੇਸੁਰ ਸਗਲ ਨਿਵਾਸ ॥	ਰਾਮ ੫, ੫੬, ੪ : ੧	-	੯੦੦
ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥	ਤੁਖਾ ੪, ਛੰਤ ੧, ੪ : ੧	-	੧੧੧੪
ਗੁਰ ਪਾਰਬ੍ਰਹਮ ਏਕੈ ਹੀ ਜਾਨੇ ॥	ਰਾਮ ੫, ੧੬, ੨ : ੪	-	੮੮੭
ਗੁਰ ਪਾਰਬ੍ਰਹਮ ਪਰਮੇਸੁਰ ਅਪਰੰਪਰ ਅਲਖ ਅਭੇਵ ॥	ਗੂਜ ੫, ਵਾਰ, ੧੬ : ੮	-	੫੨੨
ਗੁਰ ਪਾਰਬ੍ਰਹਮੁ ਪਰਮੇਸਰੁ ਸੋਇ ॥	ਮਲਾ ੫, ੨੨, ੨ : ੨	-	੧੨੭੧
ਗੁਰ ਪੀਰ ਮਿਲਿ ਖੁਦਿ ਖਸਮੁ ਪਛਾਨਾ ॥	ਭੈਰ ੫, ੩, ੫ : ੨	-	੧੧੩੬
ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ ਸੁਖ ਸਾਰੁ ॥	ਸਲੋ ੪, ੧੬ : ੧	-	੧੪੨੨
ਗੁਰ ਪੁਛਿ ਲਿਖਉਗੀ ਜੀਉ ਸਬਦਿ ਸਨੇਹਾ ॥	ਗਉ ੧, ਛੰਤ ੧, ੩ : ੨	-	੨੪੨
ਗੁਰ ਪੁਰਖੁ ਮਨਾਵੈ ਆਪਣਾ ਗੁਰਮਤੀ ਹਰਿ ਹਰਿ ਬੋਲੇ ॥	ਸੋਰ ੪, ਵਾਰ ੧ ਸ, ੪, ੨ : ੨	-	੬੪੨
ਗੁਰ ਪੁਰਖੈ ਪੁਰਖੁ ਮਿਲਾਇ ਪ੍ਰਭ ਮਿਲਿ ਸੁਰਤੀ ਸੁਰਤਿ ਸਮਾਣੀ ॥	ਮਾਰੂ ੪, ੫, ੩ : ੧	-	੯੯੭
ਗੁਰ ਪੂਛਹੁ ਤੁਮ੍ ਕਰਹੁ ਬੀਚਾਰੁ ॥	ਬਸੰ ੩, ੪, ੨ : ੧	-	੧੧੭੩
ਗੁਰ ਪੂਛਿ ਸੇਵਾ ਕਰਹਿ ਸਚੁ ਨਿਰਮਲੁ ਮੰਨਿ ਵਸਾਹਿ ॥	ਆਸਾ ੩, ਅਸ ੩੩, ੫ : ੨	-	੪੨੮
ਗੁਰ ਪੂਛਿ ਜਾਗੇ ਨਾਮਿ ਲਾਗੇ ਤਿਨਾ ਰੈਣਿ ਸੁਹੇਲੀਆ ॥	ਤੁਖਾ ੧, ਛੰਤ ੨, ੪ : ੩	-	੧੧੧੦
ਗੁਰ ਪੂਛਿ ਤੁਮ ਕਰਹੁ ਬੀਚਾਰੁ ॥	ਬਸੰ ੧, ਅਸ ੫, ੨ : ੧	-	੧੧੮੯
ਗੁਰ ਪੂਛੇ ਮਨੁ ਪਤੀਆਗਾ ॥	ਸੋਰ ਨਾਮ, ੩, ੨ : ੪	-	੬੫੭
ਗੁਰ ਪੂਰੇ ਏਹ ਗਲ ਸਾਰੀ ॥	ਸੋਰ ੫, ੮੦, ੧ : ੪	-	੬੨੮
ਗੁਰ ਪੂਰੇ ਸਾਬਾਸਿ ਹੈ ਕਾਟੈ ਮਨ ਪੀਰਾ ॥	ਮਾਰੂ ੧, ਅਸ ੪, ੨ : ੩	-	੧੦੧੧
ਗੁਰ ਪੂਰੇ ਸਾਬਾਸਿ ਚਲਣੁ ਜਾਣਿਆ ॥	ਆਸਾ ੪, ੬੪, ੧*: ੧	-	੩੬੯
ਗੁਰ ਪੂਰੇ ਸੁਪ੍ਰਸੰਨ ਭਏ ਸਦਾ ਸੂਖ ਕਲਿਆਨ ॥	ਕਲਿ ੫, ੮, ੧*: ੨	-	੧੩੨੨
ਗੁਰ ਪੂਰੇ ਕਾ ਨਿਰਮਲ ਮੰਤਾ ॥	ਗਉ ੫, ੧੩੭, ੨ : ੨	-	੧੯੩
ਗੁਰ ਪੂਰੇ ਕੀ ਅਕਥ ਕਹਾਨੀ ॥	ਪ੍ਰਭਾ ੫, ੩, ੪ : ੨	-	੧੩੩੮
ਗੁਰ ਪੂਰੇ ਕੀ ਅਚਰਜ ਵਡਿਆਈ ਨਾਨਕ ਸਦ ਬਲਿਹਾਰੇ ॥	ਸੋਰ ੫, ੩੭, ੨ : ੨	-	੬੧੮
ਗੁਰ ਪੂਰੇ ਕੀ ਸਦਾ ਸਰਣਾਈ ਸਾਚੈ ਸਾਹਿਬਿ ਰਖਿਆ ਕੰਠਿ ਲਾਇ ॥	ਬਸੰ ੫, ੧੨, ੧*: ੨	-	੧੧੮੩
ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਗਲ ਸਵਾਰੇ ॥	ਸੋਰ ੫, ੪੬, ੧ : ੨	-	੬੨੦
ਗੁਰ ਪੂਰੇ ਕੀ ਸਰਣੀ ਆਏ ਕਲਿਆਣ ਰੂਪ ਜਪਿ ਹਰਿ ਹਰਿ ਮੰਤੁ ॥	ਬਸੰ ੫, ੧੬, ੧*: ੨	-	੧੧੮੪
ਗੁਰ ਪੂਰੇ ਕੀ ਸਰਣੀ ਪਰੇ ॥	ਬਸੰ ੫, ੧੭, ੩ : ੨	-	੧੧੮੫
ਗੁਰ ਪੂਰੇ ਕੀ ਸਰਨੀ ਪਰੇ ॥	ਗਉ ੫, ੮੬, ੧*: ੨	-	੧੮੧
ਗੁਰ ਪੂਰੇ ਕੀ ਸੇਵਾ ਪਾਇਆ ਐਥੈ ਓਥੈ ਨਿਬਹੈ ਨਾਲਿ ॥	ਮਲਾ ੫, ੨੧, ੧*: ੨	-	੧੨੭੧
ਗੁਰ ਪੂਰੇ ਕੀ ਕਰਉ ਨਿਤ ਸੇਵਾ ਗੁਰੁ ਅਪਨਾ ਨਮਸਕਾਰਿਆ ॥	ਸਾਰ ੫, ੭੦, ੨ : ੧	-	੧੨੧੮
ਗੁਰ ਪੂਰੇ ਕੀ ਚਰਣੀ ਲਾਗੁ ॥	ਰਾਮ ੫, ੨੭, ੧ : ੩	-	੮੯੧
ਗੁਰ ਪੂਰੇ ਕੀ ਚਾਕਰੀ ਥਿਰੁ ਕੰਧੁ ਸਬਾਇਆ ॥	ਸਾਰ ੪, ਵਾਰ, ੩੩ : ੪	-	੧੨੫੦
ਗੁਰ ਪੂਰੇ ਕੀ ਚਾਕਰੀ ਬਿਰਥਾ ਜਾਇ ਨ ਕੋਇ ॥	ਸਿਰੀ ੫, ੮੧, ੧*: ੨	-	੪੬
ਗੁਰ ਪੂਰੇ ਕੀ ਟੇਕ ਟਿਕਾਈ ॥	ਗਉ ੫, ੧੨੨, ੧ : ੨	-	੧੯੦
ਗੁਰ ਪੂਰੇ ਕੀ ਟੇਕ ਨਾਨਕ ਸੰਮ੍ਾਲਿਆ ॥	ਗੂਜ ੫, ਵਾਰ, ੧੯ : ੮	-	੫੨੩
ਗੁਰ ਪੂਰੇ ਕੀ ਦਾਤਿ ਨਿਤ ਦੇਵੈ ਚੜੈ ਸਵਾਈਆ ॥	ਸਾਰ ੪, ਵਾਰ, ੩੪ : ੧	-	੧੨੫੦
ਗੁਰ ਪੂਰੇ ਕੀ ਨਿਰਮਲ ਰੀਤਿ ॥	ਰਾਮ ੫, ੩੪, ੩ : ੨	-	੮੯੩
ਗੁਰ ਪੂਰੇ ਕੀ ਪਉ ਸਰਣਾਈ ॥	ਮਾਰੂ ੫, ਸੋਲਾ ੭, ੨ : ੧	-	੧੦੭੭

ਗੁਰ ਪ੍ਰਸਾਦਿ ਕਿਨੈ ਵਿਰਲੈ ਜਾਨਾ ॥	ਗਉ ੫, ੧੦੪, ੧ : ੨	- ੧੮੬
ਗੁਰ ਪ੍ਰਸਾਦਿ ਕੋ ਇਹੁ ਮਹਲੁ ਪਾਵੈ ॥	ਰਾਮ ੫, ੨੦, ੩ : ੨	- ੮੮੯
ਗੁਰ ਪ੍ਰਸਾਦਿ ਕੋ ਸਬਦਿ ਪਛਾਣੈ ॥	ਵਡ ੫, ੩, ੧ : ੨	- ੫੬੨
ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥	ਬਸੰ ੩, ੮, ੪ : ੨	- ੧੧੭੦
ਗੁਰ ਪ੍ਰਸਾਦਿ ਕੋ ਬਿਰਲਾ ਲਾਖੈ ॥	ਗਉ ੫, ਸੁਖ ੨੦, ੪ : ੬	- ੨੯੦
ਗੁਰ ਪ੍ਰਸਾਦਿ ਕੋ ਵਿਰਲਾ ਜਾਗੇ ॥	ਆਸਾ ੫, ੧੯, ੩ : ੨	- ੩੭੪
ਗੁਰ ਪ੍ਰਸਾਦਿ ਕੋ ਵਿਰਲਾ ਪਾਵੈ ਜਿਨ ਕਉ ਲਿਲਾਟਿ ਲਿਖਿਆ ਧੁਰਿ ਭਾਉ ॥	ਧਨਾ ੪, ੧੦, ੧ : ੨	- ੬੬੯
ਗੁਰ ਪ੍ਰਸਾਦਿ ਗਾਵੈ ਗੁਣ ਨਾਨਕ ਸਹਜ ਸਮਾਧਿ ਸਮਾਹਿਓ ॥	ਕਾਨ ੫, ੬, ੪ : ੧	- ੧੨੯੯
ਗੁਰ ਪ੍ਰਸਾਦਿ ਘਟਿ ਘਟਿ ਪਛਾਨੁ ॥	ਬਸੰ ੫, ੧੧, ੨ : ੪	- ੧੧੮੩
ਗੁਰ ਪ੍ਰਸਾਦਿ ਜਨ ਕਬੀਰ ਰਾਮੁ ਕਰਿ ਸਨੇਹੀ ॥	ਧਨਾ ਕਬ, ੫, ੪ : ੨	- ੬੯੨
ਗੁਰ ਪ੍ਰਸਾਦਿ ਜਨ ਨਾਨਕ ਦੇਖਿਆ ਮੈ ਹਰਿ ਬਿਨੁ ਅਵਰੁ ਨ ਕੋਈ ॥	ਵਡ ੪, ਛੰਤ ੨, ੪ : ੫	- ੫੭੩
ਗੁਰ ਪ੍ਰਸਾਦਿ ਜਨ ਨਾਨਕ ਪਾਇਆ ਹਰਿ ਲਾਧਾ ਦੇਹ ਟੋਲੀਐ ॥	ਦੇਵ ੪, ੩, ੨ : ੨	- ੫੨੭
ਗੁਰ ਪ੍ਰਸਾਦਿ ਜਾ ਕਾ ਮਿਟੈ ਅਭਿਮਾਨੁ ॥	ਗਉ ੫, ਸੁਖ ੧੨, ੨ : ੯	- ੨੭੮
ਗੁਰ ਪ੍ਰਸਾਦਿ ਜਿਹ ਬੂਝਿਆ ਆਸਾ ਤੇ ਭਇਆ ਨਿਰਾਸੁ ॥	ਮਾਰੂ ਕਬ, ੩, ੩ : ੧	- ੧੧੦੩
ਗੁਰ ਪ੍ਰਸਾਦਿ ਜਿਨਿ ਪਾਇਆ ਨਾਮੁ ॥	ਭੈਰ ੫, ੩੩, ੪ : ੩	- ੧੧੪੫
ਗੁਰ ਪ੍ਰਸਾਦਿ ਜੀਵਤੁ ਮਰੈ ਤਾ ਫਿਰਿ ਮਰਣੁ ਨ ਹੋਇ ॥	ਬਿਹਾ ੪, ਵਾਰ ੧੬ ਸ, ੩, ੨ : ੪	- ੫੫੪
ਗੁਰ ਪ੍ਰਸਾਦਿ ਤਤੁ ਸਭੁ ਬੂਝਿਆ ॥	ਗਉ ੫, ਸੁਖ ੧੪, ੫ : ੮	- ੨੮੧
ਗੁਰ ਪ੍ਰਸਾਦਿ ਨਾਨਕ ਇਹੁ ਜਾਨੁ ॥	ਗਉ ੫, ਸੁਖ ੨੩, ੭ : ੧੦	- ੨੯੪
ਗੁਰ ਪ੍ਰਸਾਦਿ ਨਾਨਕ ਇਕੁ ਜਾਤਾ ॥	ਗਉ ੫, ਸੁਖ ੧੯, ੮ : ੧੦	- ੨੮੯
ਗੁਰ ਪ੍ਰਸਾਦਿ ਨਾਨਕ ਸਚਿ ਸਮਾਇਆ ॥	ਗੂਜ ੫, ਵਾਰ, ੨੧ : ੮	- ੫੨੪
ਗੁਰ ਪ੍ਰਸਾਦਿ ਨਾਨਕ ਸਚੁ ਕਹੈ ॥	ਗਉ ੫, ਸੁਖ ੧੧, ੬ : ੧੦	- ੨੭੭
ਗੁਰ ਪ੍ਰਸਾਦਿ ਨਾਨਕ ਸੰਤੋਖੇ ਨਾਮੁ ਪ੍ਰਭੂ ਜਪਿ ਜਪਿ ਉਧਰਨ ॥	ਸਾਰ ੫, ੧੩, ੪ : ੨	- ੧੨੦੬
ਗੁਰ ਪ੍ਰਸਾਦਿ ਨਾਨਕ ਸਮਦ੍ਰਿਸਟਾ ॥	ਗੋਂਡ ੫, ੧, ੨ : ੪	- ੮੬੨
ਗੁਰ ਪ੍ਰਸਾਦਿ ਨਾਨਕ ਸੁਖ ਬਾਸਨ ॥	ਗਉ ੫, ੧੧੦*, ੪ : ੪	- ੨੦੨
ਗੁਰ ਪ੍ਰਸਾਦਿ ਨਾਨਕ ਸੁਖੁ ਪਾਉ ॥	ਗਉ ੫, ਸੁਖ ੨੩, ੨ : ੧੦	- ੨੯੪
ਗੁਰ ਪ੍ਰਸਾਦਿ ਨਾਨਕ ਹਉ ਛੂਟੈ ॥	ਗਉ ੫, ਸੁਖ ੧੨, ੪ : ੧੦	- ੨੭੮
ਗੁਰ ਪ੍ਰਸਾਦਿ ਨਾਨਕ ਕੋ ਤਰਿਆ ॥	ਟੋਡੀ ੫, ੧੬, ੪ : ੨	- ੭੧੫
ਗੁਰ ਪ੍ਰਸਾਦਿ ਨਾਨਕ ਜਸੁ ਕਹੈ ॥	ਗਉ ੫, ਸੁਖ ੬, ੫ : ੧੦	- ੨੭੦
ਗੁਰ ਪ੍ਰਸਾਦਿ ਨਾਨਕ ਜਗੁ ਜੀਤਿਓ ਬਹੁਰਿ ਨ ਆਵਹਿ ਜਾਂਹਿ ॥	ਸਾਰ ੫, ੧੧੧, ੨ : ੨	- ੧੨੨੫
ਗੁਰ ਪ੍ਰਸਾਦਿ ਨਾਨਕ ਨਾਮੁ ਧਿਆਇਆ ॥	ਸੂਹੀ ੫, ੩੦, ੪ : ੨	- ੭੪੩
ਗੁਰ ਪ੍ਰਸਾਦਿ ਨਾਨਕ ਫਲੁ ਪਾਵੈ ॥	ਗਉ ੫, ਸੁਖ ੧੬, ੮ : ੧੦	- ੨੮੫
ਗੁਰ ਪ੍ਰਸਾਦਿ ਨਾਨਕ ਮਤਿ ਪਾਈ ॥	ਬੈਰਾ ੫, ੧, ੨ : ੨	- ੭੨੦
ਗੁਰ ਪ੍ਰਸਾਦਿ ਨਾਨਕ ਮਨਿ ਜਾਗਹੁ ॥	ਗਉ ੫, ਸੁਖ ੬, ੬ : ੧੦	- ੨੭੦
ਗੁਰ ਪ੍ਰਸਾਦਿ ਨਾਨਕ ਮਨਿ ਵਸਿਆ ਦੂਖਿ ਨ ਕਬਹੂ ਝੂਰਉ ਬੁਝਿ ਪ੍ਰਭ ਕਉ ॥	ਜੈਤ ੫, ੩, ੪ : ੧	- ੭੦੦
ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥	ਰਾਮ ੫, ੩੧, ੪ : ੪	- ੮੯੨
ਗੁਰ ਪ੍ਰਸਾਦਿ ਨਾਨਕੁ ਬਖਾਨੈ ਹਰਿ ਭਜਨੁ ਤਤੁ ਗਿਆਨੁ ॥	ਮਾਰੂ ੫, ੨੪, ੨ : ੨	- ੧੦੦੬
ਗੁਰ ਪ੍ਰਸਾਦਿ ਨਾਮੁ ਜਪਿ ਲਇਆ ॥	ਗਉ ੫, ਸੁਖ ੨੦, ੬ : ੮	- ੨੯੦
ਗੁਰ ਪ੍ਰਸਾਦਿ ਪਾਈਅਹਿ ਧੰਨਿ ਤੇ ਜਨ ਬਡਭਾਗੇ ॥	ਸਵ ੪, ਕਲ੍ਯ, ੯ : ੪	- ੧੩੯੭
ਗੁਰ ਪ੍ਰਸਾਦਿ ਪਾਈਐ ਪਰਮਾਰਥੁ ਸਤਸੰਗਤਿ ਸੇਤੀ ਮਨੁ ਖਚਨਾ ॥	ਸਵ ੪, ਗਯੰ, ੧੩ : ੪	- ੧੪੦੪
ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥	ਆਸਾ ਕਬ, ੧੦, ੩ : ੨	- ੪੭੮
ਗੁਰ ਪ੍ਰਸਾਦੀ ਪ੍ਰਭੁ ਅਰਾਧੇ ਜਮਕੰਕਰੁ ਕਿਛੁ ਨ ਕਹੀ ॥	ਮਾਰੂ ੫, ਅਸ ੨, ੨ : ੨	- ੧੦੧੭
ਗੁਰ ਪ੍ਰਸਾਦਿ ਪ੍ਰਭੁ ਪਾਈਐ ਗੁਰ ਬਿਨੁ ਮੁਕਤਿ ਨ ਹੋਇ ॥	ਸਵ ੪, ਗਯੰ, ੧ : ੧੦	- ੧੪੦੧
ਗੁਰ ਪ੍ਰਸਾਦਿ ਬਿਖਿਆ ਪਰਹਰੈ ॥	ਗਉ ੫, ਸੁਖ ੯, ੧ : ੭	- ੨੭੪
ਗੁਰ ਪ੍ਰਸਾਦਿ ਭਉ ਪਾਰਿ ਪਰਾਈ ॥	ਆਸਾ ੫, ੩੩, ੨ : ੨	- ੩੭੮
ਗੁਰ ਪ੍ਰਸਾਦਿ ਮਨੁ ਅਸਥਿਰੁ ਹੋਵੈ ਅਨਦਿਨੁ ਹਰਿ ਰਸਿ ਰਹਿਆ ਅਘਾਈ ॥	ਪ੍ਰਭਾ ੩, ੧, ੧* : ੨	- ੧੩੩੩
ਗੁਰ ਪ੍ਰਸਾਦਿ ਮੇਰਾ ਮਨੁ ਭੀਜੈ ਏਹਾ ਸੇਵ ਬਨੀ ਜੀਉ ॥	ਗੂਜ ੩, ੨, ੧* : ੨	- ੪੯੦
ਗੁਰ ਪ੍ਰਸਾਦਿ ਮੈ ਸਭੁ ਕਿਛੁ ਸੂਝਿਆ ॥	ਆਸਾ ਕਬ, ੩, ੪ : ੪	- ੪੭੬

ਗੁਰ ਪ੍ਰਸਾਦਿ ਮੈ ਖੋਟੀ ਡੀਠੀ ॥	ਆਸਾ ੫, ੮੭, ੨ : ੪	-	੩੯੨
ਗੁਰ ਪ੍ਰਸਾਦਿ ਮੈ ਡਗਰੋ ਪਾਇਆ ॥	ਗੋਂਡ ਕਬ, ੫, ੪ : ੧	-	੮੭੧
ਗੁਰ ਪ੍ਰਸਾਦਿ ਲਾਗੇ ਨਾਮ ਸੁਆਦਿ ॥	ਬਸੰ ੩, ੧੩, ੨ : ੧	-	੧੧੭੬
ਗੁਰ ਪ੍ਰਸਾਦਿ ਵਿਰਲੇ ਮਨਿ ਵੂਠਾ ॥	ਰਾਮ ੫, ੪੨, ੨ : ੪	-	੮੯੬
ਗੁਰ ਪ੍ਰਸਾਦਿ ਵਿਰਲੈ ਹੀ ਗਵਿਆ ॥	ਗਉ ੫, ਬਾਅ, ੪੬ : ੪	-	੨੫੯
ਗੁਰ ਪ੍ਰਸਾਦੀ ਪ੍ਰਭੁ ਧਿਆਇਆ ਗਈ ਸੰਕਾ ਤੂਟਿ ॥	ਗੂਜ ੫, ੨੯, ੧ : ੧	-	੫੦੧
ਗੁਰ ਪ੍ਰਸਾਦੀ ਬੂਝੀਐ ਸਾ ਧਨ ਸੁਤੀ ਨਿਚਿੰਦ ॥	ਸਲੋ ੩, ੨੫ : ੨	-	੧੪੧੫
ਗੁਰ ਪ੍ਰਸਾਦੀ ਬੂਝੀਐ ਏਕ ਹਰਿ ਕੈ ਰੰਗਿ ॥	ਆਸਾ ੫, ੧੩੬, ੧*: ੨	-	੪੦੫
ਗੁਰ ਪ੍ਰੀਤਿ ਪਿਆਰੇ ਚਰਨ ਕਮਲ ਰਿਦ ਅੰਤਰਿ ਧਾਰੇ ॥	ਮਲਾ ੫, ੨੬, ੧*: ੧	-	੧੨੭੨
ਗੁਰ ਬਚਨਾਤਿ ਕਮਾਤ ਕ੍ਰਿਪਾ ਤੇ ਬਹੁਰਿ ਨ ਕਤਹੂ ਧਾਇਓ ॥	ਸਾਰ ੫, ੫੩, ੧ : ੧	-	੧੨੧੪
ਗੁਰ ਬਚਨਿ ਕਾਰਜ ਸਰਬ ਪੂਰਨ ਈਤ ਊਤ ਨ ਹਲੀ ॥	ਕੇਦਾ ੫, ੧੪, ੧ : ੧	-	੧੧੨੧
ਗੁਰ ਬਚਨਿ ਧਿਆਇਆ ਜਿਨਾ ਅਗਮੁ ਹਰਿ ਤੇ ਠਾਕੁਰ ਸੇਵਕ ਰਲਿ ਏਕਿਆ ॥	ਕਾਨ ੪, ਵਾਰ, ੯ : ੪	-	੧੩੧੬
ਗੁਰ ਬਚਨਿ ਮਾਰਗਿ ਜੋ ਪੰਥਿ ਚਾਲੇ ਤਿਨ ਜਮੁ ਜਾਗਾਤੀ ਨੇੜਿ ਨ ਆਇਆ ॥	ਤੁਖਾ ੪, ਛੰਤ ੪, ੪ : ੪	-	੧੧੧੬
ਗੁਰ ਬਚਨੀ ਅਵਿਗਤਿ ਸਮਾਈਐ ਤਤੁ ਨਿਰੰਜਨੁ ਸਹਜਿ ਲਹੈ ॥	ਰਾਮ ੧, ਸਿਗੋ, ੨੩ : ੩	-	੯੪੦
ਗੁਰ ਬਚਨੀ ਸਚਿ ਨਾਮਿ ਪਤੀਣਾ ॥	ਰਾਮ ੧, ਅਸ ੩, ੧ : ੪	-	੯੦੩
ਗੁਰ ਬਚਨੀ ਸਚੁ ਸਬਦਿ ਪਛਾਤਾ ॥	ਗਉ ੧, ੧੦, ੪ : ੨	-	੧੫੪
ਗੁਰ ਬਚਨੀ ਸਚੁ ਕਾਰ ਕਮਾਵੈ ਗਤਿ ਮਤਿ ਤਬ ਹੀ ਪਾਈ ॥	ਮਲਾ ੩, ੭, ੩ : ੧	-	੧੨੬੦
ਗੁਰ ਬਚਨੀ ਸਮਸਰਿ ਸੁਖ ਦੂਖ ॥	ਰਾਮ ੫, ੪੭, ੩ : ੧	-	੮੯੭
ਗੁਰ ਬਚਨੀ ਸੁਖੁ ਊਪਜੈ ਭਾਈ ਸਭਿ ਫਲ ਸਤਿਗੁਰ ਪਾਸਿ ॥	ਸੋਰ ੫, ਅਸ ੧, ੩ : ੪	-	੬੩੯
ਗੁਰ ਬਚਨੀ ਹਰਿ ਨਾਮੁ ਉਚਰੈ ॥	ਗਉ ੫, ਸੁਖ ੧੮, ੧ : ੪	-	੨੮੬
ਗੁਰ ਬਚਨੀ ਹਰਿ ਪ੍ਰਭੁ ਜਾਣਿਆ ਸਭ ਹਰਿ ਪ੍ਰਭੁ ਤੇ ਉਤਪਤਿ ॥	ਸਿਰੀ ੪, ਵਣ ੧, ੫ : ੨	-	੮੨
ਗੁਰ ਬਚਨੀ ਜਿਨਾ ਜਪਿਆ ਮੇਰਾ ਹਰਿ ਹਰਿ ਤਿਨ ਕੇ ਹਉਮੈ ਰੋਗ ਗਏ ॥	ਸੂਹੀ ੪, ੧੪, ੧*: ੨	-	੭੩੫
ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥	ਸੂਹੀ ੧, ੪, ੪ : ੨	-	੭੨੯
ਗੁਰ ਬਚਨੀ ਬਾਹਰਿ ਘਰਿ ਏਕੋ ਨਾਨਕੁ ਭਇਆ ਉਦਾਸੀ ॥	ਮਾਰੂ ੧, ੧੧, ੫ : ੨	-	੯੯੨
ਗੁਰ ਬਚਨੀ ਮਨੁ ਸਹਜ ਧਿਆਨੇ ॥	ਬਿਲਾ ੧, ੪, ੧ : ੧	-	੭੯੬
ਗੁਰ ਬਚਨੀ ਮਨੁ ਸੀਤਲੁ ਹੋਇ ॥	ਮਲਾ ੩, ੧੩, ੫ : ੨	-	੧੨੬੨
ਗੁਰ ਬਚਨੀ ਮਨੁ ਵੇਚਿਆ ਸਬਦਿ ਮਨੁ ਧੀਰਾ ॥	ਮਾਰੂ ੧, ਅਸ ੪, ੨ : ੨	-	੧੦੧੦
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥	ਸਿਰੀ ੩, ਅਸ ੨੨, ੧ : ੩	-	੬੭
ਗੁਰਬਾਣੀ ਸਖੀ ਅਨੰਦੁ ਗਾਵੈ ॥	ਆਸਾ ੫, ੧੦੧, ੨ : ੩	-	੩੯੬
ਗੁਰਬਾਣੀ ਸਦ ਉਚਰੈ ਹਰਿ ਮੰਨਿ ਵਸਾਇਆ ॥	ਸਾਰ ੪, ਵਾਰ, ੨ : ੨	-	੧੨੩੮
ਗੁਰਬਾਣੀ ਸਦ ਮੀਠੀ ਲਾਗੀ ਪਾਪ ਵਿਕਾਰ ਗਵਾਇਆ ॥	ਸੂਹੀ ੪, ਛੰਤ ੧, ੧ : ੩	-	੭੭੩
ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥	ਮਾਰੂ ੧, ਸੋਲਾ ੧੧, ੧੫ : ੨	-	੧੦੩੨
ਗੁਰਬਾਣੀ ਸੁਣਿ ਮੈਲੁ ਗਵਾਏ ॥	ਧਨਾ ੩, ੫, ੧*: ੧	-	੬੬੫
ਗੁਰਬਾਣੀ ਸੁਨਤ ਮੇਰਾ ਮਨੁ ਦ੍ਰਵਿਆ ਮਨੁ ਭੀਨਾ ਨਿਜ ਘਰਿ ਆਵੈਗੋ ॥	ਕਾਨ ੪, ਅਸ ੧, ੩ : ੧	-	੧੩੦੮
ਗੁਰਬਾਣੀ ਹਰਿ ਅਲਖੁ ਲਖਾਇਆ ॥	ਆਸਾ ੪, ੫੫, ੧ : ੨	-	੩੬੬
ਗੁਰਬਾਣੀ ਗਾਵਹ ਭਾਈ ॥	ਸੋਰ ੫, ੮੧, ੨ : ੧	-	੬੨੮
ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੈ ਨਾਮਿ ਸਮਾਇਦਾ ॥	ਮਾਰੂ ੩, ਸੋਲਾ ੨੧, ੩ : ੩	-	੧੦੬੫
ਗੁਰਬਾਣੀ ਤੇ ਹਰਿ ਮੰਨਿ ਵਸਾਏ ॥	ਧਨਾ ੩, ੩, ੪ : ੩	-	੬੬੪
ਗੁਰਬਾਣੀ ਨਿਰਬਾਣੁ ਸਬਦਿ ਪਛਾਣਿਆ ॥	ਸੂਹੀ ੧, ਅਸ ੩, ੭ : ੨	-	੭੫੨
ਗੁਰਬਾਣੀ ਲਾਗੇ ਤਿਨ੍ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥	ਆਸਾ ੪, ਛੰਤ ੮, ੪ : ੩	-	੪੪੨
ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ ॥	ਮਾਰੂ ੩, ਸੋਲਾ ੨੨, ੩ : ੩	-	੧੦੬੬
ਗੁਰ ਬਿਹੂਨ ਮਹਾ ਦੁਖੁ ਪਾਇਆ ਜਮ ਪਕਰੇ ਬਿਲਲਾਈ ॥	ਮਲਾ ੪, ੭, ੨ : ੪	-	੧੨੬੫
ਗੁਰ ਬਿਨੁ ਉਰਝਿ ਮਰਹਿ ਬੇਕਾਰਾ ॥	ਮਾਰੂ ੧, ਸੋਲਾ ੬, ੧੧ : ੧	-	੧੦੨੬
ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥	ਸੋਰ ੧, ਅਸ ੪, ੭ : ੧	-	੬੩੭
ਗੁਰ ਬਿਨੁ ਅਵਰੁ ਨਾਹੀ ਮੈ ਥਾਉ ॥	ਗੋਂਡ ੫, ੯, ੧*: ੧	-	੮੬੪

ਗੁਰਮਤਿ ਸਤਸੰਗਤਿ ਨ ਵਿਛੁੜਹਿ ਅਨਦਿਨੁ ਨਾਮੁ ਸਮ੍ਹਾਲਿ ॥	ਮਲਾ ੩, ੩, ੨ : ੩	- ੧੨੫੮
ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥	ਆਸਾ ੩, ੪੪, ੪ : ੩	- ੩੬੨
ਗੁਰਮਤਿ ਸਦ ਹੀ ਅੰਤਰੁ ਸੀਤਲੁ ਹਉਮੈ ਮਾਰਿ ਨਿਵਾਰੀ ਹੇ ॥	ਮਾਰੂ ੩, ਸੋਲਾ ੭, ੭ : ੩	- ੧੦੫੦
ਗੁਰਮਤਿ ਸਾਇਰਿ ਪਾਹਣ ਤਾਰੇ ॥	ਮਾਰੂ ੧, ਸੋਲਾ ੨੦, ੧੦ : ੨	- ੧੦੪੧
ਗੁਰਮਤਿ ਸਾਚਾ ਮਨਿ ਵਸੈ ਨਾਮੁ ਭਲੋ ਪਤਿ ਸਾਖੁ ॥	ਸਿਰੀ ੧, ਅਸ ੧੩, ੮ : ੨	- ੬੨
ਗੁਰਮਤਿ ਸਾਚਿ ਸਹਜਿ ਹਰਿ ਬੋਲੈ ॥	ਗਉ ੧, ਅਸ ੧੫, ੩ : ੨	- ੨੨੭
ਗੁਰਮਤਿ ਸਾਚੀ ਸਬਦੁ ਹੈ ਸਾਰੁ ॥	ਮਲਾ ੧, ਅਸ ੫, ੭ : ੧	- ੧੨੭੫
ਗੁਰਮਤਿ ਸਾਚੀ ਸਾਚਾ ਵੀਚਾਰੁ ॥	ਧਨਾ ੩, ੮, ੧ : ੩	- ੬੬੬
ਗੁਰਮਤਿ ਸਾਚੀ ਹੁਜਤਿ ਦੂਰਿ ॥	ਆਸਾ ੧, ੧੩, ੧ : ੧	- ੩੫੨
ਗੁਰਮਤਿ ਸਾਰੁ ਹੋਰ ਨਾਮ ਬਿਹੂਨੀ ॥	ਰਾਮ ੧, ਓਅੰ, ੨੦ : ੮	- ੯੩੨
ਗੁਰਮਤਿ ਸਾਲਾਹੀ ਸਚੁ ਸੋਈ ॥	ਧਨਾ ੩, ੮, ੩ : ੪	- ੬੬੬
ਗੁਰਮਤਿ ਸੁਨਿ ਕਛੁ ਗਿਆਨੁ ਨ ਉਪਜਿਓ ਪਸੁ ਜਿਉ ਉਦਰੁ ਭਰਉ ॥	ਧਨਾ ੯, ੪, ੨ : ੧	- ੬੮੫
ਗੁਰਮਤਿ ਹਰਿ ਹਰਿ ਮੀਠਾ ਲਾਗਾ ਗੁਰੁ ਮੀਠੇ ਬਚਨ ਕਢਾਵੈਗੋ ॥	ਕਾਨ ੪, ਅਸ ੧, ੨ : ੧	- ੧੩੦੮
ਗੁਰਮਤਿ ਹਰਿ ਗਾਇਆ ਹਰਿ ਹਾਰੁ ਉਰਿ ਪਾਇਆ ਹਰਿ ਨਾਮਾ ਕੰਠਿ ਧਾਰੇ ॥	ਆਸਾ ੪, ਛੰਤ ੧੨, ੨ : ੪	- ੪੪੬
ਗੁਰਮਤਿ ਹਰਿ ਗੁਣ ਬੋਲਹੁ ਜੋਗੀ ਇਹੁ ਮਨੂਆ ਹਰਿ ਰੰਗਿ ਭੇਨ ॥	ਆਸਾ ੪, ੬੧, ੧ : ੨	- ੩੬੮
ਗੁਰਮਤਿ ਹਰਿ ਰਸੁ ਹਰਿ ਫਲੁ ਪਾਇਆ ਹਰਿ ਹਰਿ ਨਾਮੁ ਉਰ ਧਾਰਿ ਜੀਉ ॥	ਆਸਾ ੧, ਛੰਤ ੪, ੨ : ੫	- ੪੩੮
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥	ਬਿਲਾ ੪, ੪, ੩ : ੨	- ੮੦੦
ਗੁਰਮਤਿ ਹਰਿ ਲਿਵ ਉਬਰੇ ਅਲਿਪਤੁ ਰਹੇ ਸਰਣਾਇ ॥	ਸਿਰੀ ੪, ੭੦, ੨ : ੧	- ੪੧
ਗੁਰਮਤਿ ਹੋਇ ਤ ਪਾਈਐ ਸਚਿ ਮਿਲੈ ਸੁਖੁ ਹੋਇ ॥	ਸਿਰੀ ੧, ਅਸ ੧੧, ੬ : ੩	- ੬੦
ਗੁਰਮਤਿ ਹੋਇ ਵੀਚਾਰੀਐ ਸੁਪਨਾ ਇਹੁ ਜਗੁ ਲੋਇ ॥	ਸਿਰੀ ੧, ਅਸ ੧੫, ੭ : ੩	- ੬੩
ਗੁਰਮਤਿ ਕ੍ਰਿਸਨਿ ਗੋਵਰਧਨ ਧਾਰੇ ॥	ਮਾਰੂ ੧, ਸੋਲਾ ੨੦, ੧੦ : ੧	- ੧੦੪੧
ਗੁਰਮਤਿ ਖੋਜਹਿ ਸਬਦਿ ਬੀਚਾਰਾ ॥	ਬਸੰ ੩, ੧੧, ੩ : ੨	- ੧੧੭੫
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥	ਬਸੰ ੪, ੩, ੨ : ੨	- ੧੧੭੮
ਗੁਰਮਤਿ ਖੋਜਿ ਲਹਹੁ ਘਰੁ ਅਪਨਾ ਬਹੁੜਿ ਨ ਗਰਭ ਮਝਾਰਾ ਹੇ ॥	ਮਾਰੂ ੧, ਸੋਲਾ ੧੦, ੪ : ੩	- ੧੦੩੦
ਗੁਰਮਤਿ ਗੁਰਮਤਿ ਗੁਰਮਤਿ ਧਿਆਵਹਿ ਹਰਿ ਗਲਿ ਮਿਲਿ ਮੇਲਿ ਮਿਲਾਵੈਗੋ ॥	ਕਾਨ ੪, ਅਸ ੬, ੫ : ੨	- ੧੩੧੧
ਗੁਰਮਤਿ ਚਾਲ ਨਿਹਚਲ ਨਹੀ ਡੋਲੈ ॥	ਗਉ ੧, ਅਸ ੧੫, ੩ : ੧	- ੨੨੭
ਗੁਰਮਤਿ ਛੂਟਸਿ ਪ੍ਰਭ ਸਰਣਾਈ ॥	ਪ੍ਰਭਾ ੧, ਅਸ ੬, ੩ : ੨	- ੧੩੪੫
ਗੁਰਮਤਿ ਜਾਗੇ ਦੁਰਮਤਿ ਪਰਹਾਰੀ ॥	ਰਾਮ ੧, ਅਸ ੩, ੪ : ੨	- ੯੦੪
ਗੁਰਮਤਿ ਜਾਨਿਆ ਰਿਦੈ ਮੁਰਾਰੀ ॥	ਗਉ ੧, ਅਸ ੧੦, ੮ : ੨	- ੨੨੫
ਗੁਰਮਤਿ ਜਿਨੀ ਪਛਾਣਿਆ ਸੇ ਦੇਖਹਿ ਸਦਾ ਹਦੂਰਿ ॥	ਸਿਰੀ ੩, ੩੭, ੨ : ੨	- ੨੭
ਗੁਰਮਤਿ ਤੂੰ ਸਾਲਾਹਣਾ ਹੋਰੁ ਕੀਮਤਿ ਕਹਣੁ ਨ ਜਾਇ ॥	ਸਿਰੀ ੧, ਅਸ ੧੩, ੫ : ੩	- ੬੧
ਗੁਰਮਤਿ ਦੇਇ ਭਰੋਸੈ ਤੇਰੈ ॥	ਗਉ ੧, ੧੦, ੩ : ੪	- ੧੫੪
ਗੁਰਮਤਿ ਦੇਹਿ ਲਗਉ ਪਗਿ ਤੇਰੈ ॥	ਪ੍ਰਭਾ ੧, ੧੦, ੧* : ੨	- ੧੩੩੦
ਗੁਰਮਤਿ ਧਰਮੁ ਧੀਰਜੁ ਹਰਿ ਨਾਇ ॥	ਗਉ ੧, ਅਸ ੯, ੧੨ : ੨	- ੨੨੫
ਗੁਰਮਤਿ ਨਹੀ ਲੀਨੀ ਦੁਰਮਤਿ ਪਤਿ ਖੋਈ ॥	ਰਾਮ ੧, ੧੧, ੧ : ੩	- ੮੭੯
ਗੁਰਮਤਿ ਨਗਰੀ ਖੋਜਿ ਖੋਜਾਈ ॥	ਸੂਹੀ ੪, ੫, ੧ : ੧	- ੭੩੨
ਗੁਰਮਤਿ ਨਾਮੁ ਅੰਮ੍ਰਿਤ ਜਲੁ ਪਾਇਆ ਅਗਨਿ ਬੁਝੀ ਗੁਰ ਸਬਦਿ ਬੁਝਈਆ ॥	ਬਿਲਾ ੪, ਅਸ ੩, ੪ : ੨	- ੮੩੪
ਗੁਰਮਤਿ ਨਾਮੁ ਦਮੋਦਰੁ ਪਾਇਆ ਹਰਿ ਹਰਿ ਨਾਮੁ ਉਰਿ ਧਾਰੇ ॥	ਨਟ ੪, ਅਸ ੧, ੪ : ੧	- ੯੮੦
ਗੁਰਮਤਿ ਨਾਮੁ ਧਿਆਈਐ ਹਰਿ ਹਰਿ ਮਨਿ ਜਪੀਐ ਹਰਿ ਜਪਮਾਲਾ ॥	ਮਾਲੀ ੪, ੫, ੧ : ੧	- ੯੮੫
ਗੁਰਮਤਿ ਨਾਮੁ ਨ ਵੀਸਰੈ ਸਹਜੇ ਪਤਿ ਪਾਈਐ ॥	ਗਉ ੧, ਅਸ ੧੭, ੭ : ੧	- ੨੨੮
ਗੁਰਮਤਿ ਨਾਮੁ ਪਰਾਪਤਿ ਹੋਇ ॥	ਬਸੰ ੩, ੧੨, ੨ : ੩	- ੧੧੭੫
ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ ॥	ਮਾਝ ੪, ੪, ੪ : ੩	- ੯੫
ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥	ਗੂਜ ੪, ਸੋਦ ੪, ੧* : ੨	- ੧੦

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥	ਗੂਜ ੪, ੧, ੧*: ੨	-	੪੯੨
ਗੁਰਮਤਿ ਨਿਹਚਲੰ ਮਨਿ ਮਨੁ ਮਨੰ ਸਹਜ ਬੀਚਾਰੰ ॥	ਗੂਜ ੧, ਅਸ ੫, ੬ : ੧	-	੫੦੫
ਗੁਰਮਤਿ ਨਿਹਚਲੁ ਹਰਿ ਮਨਿ ਵਸਿਆ ਅੰਮ੍ਰਿਤ ਸਾਚੀ ਬਾਨੀ ॥	ਸਾਰ ੩, ਅਸ ੧, ੩ : ੨	-	੧੨੩੩
ਗੁਰਮਤਿ ਪੰਚ ਸਖੇ ਗੁਰ ਭਾਈ ॥	ਮਾਰੂ ੧, ਸੋਲਾ ੨੦, ੧੨ : ੧	-	੧੦੪੧
ਗੁਰਮਤਿ ਪੰਚ ਦੂਤ ਵਸਿ ਆਵਹਿ ਮਨਿ ਤਨਿ ਹਰਿ ਓਮਾਹਾ ਰਾਮ ॥	ਜੈਤ ੪, ੯, ੨ : ੩	-	੬੯੯
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥	ਸਿਰੀ ੧, ਅਸ ੮, ੨ : ੧	-	੫੮
ਗੁਰਮਤਿ ਪਾਇਆ ਸਹਜਿ ਮਿਲਾਇਆ ਅਪਣੇ ਪ੍ਰੀਤਮ ਰਾਤੀ ॥	ਸੂਹੀ ੩, ਛੰਤ ੬, ੨ : ੫	-	੭੭੧
ਗੁਰਮਤਿ ਪਾਇਆ ਨਾਮੁ ਤੁਮਾਰਾ ॥	ਮਾਰੂ ੧, ਸੋਲਾ ੨੨, ੬ : ੨	-	੧੦੪੩
ਗੁਰਮਤਿ ਪਾਈ ਵਡੀ ਵਡਿਆਈ ਸਚੈ ਸਬਦਿ ਰਸੁ ਪੀਜੈ ॥	ਵਡ ੩, ਛੰਤ ੨, ੧ : ੫	-	੫੬੮
ਗੁਰਮਤਿ ਪਾਏ ਪਰਮਾਨੰਦੁ ॥	ਗਉ ੧, ੧੨, ੩ : ੪	-	੧੫੪
ਗੁਰਮਤਿ ਪੂਰਾ ਜੁਗਿ ਜੁਗਿ ਸੋਈ ॥	ਬਸੰ ੧, ਅਸ ੩, ੪ : ੨	-	੧੧੮੮
ਗੁਰਮਤਿ ਪ੍ਰਗਟੇ ਰਾਮ ਨਾਮ ਹੀਰ ॥	ਬਸੰ ੧, ੫, ੪ : ੨	-	੧੧੬੯
ਗੁਰਮਤਿ ਬਾਜੈ ਸਬਦੁ ਅਨਾਹਦੁ ਗੁਰਮਤਿ ਮਨੂਆ ਗਾਵੈ ॥	ਗਉ ੪, ੬੪, ੧ : ੧	-	੧੭੨
ਗੁਰਮਤਿ ਬੂਝੈ ਕਰਿ ਵੀਚਾਰਾ ॥	ਮਾਰੂ ੩, ਸੋਲਾ ੯, ੧੨ : ੨	-	੧੦੫੩
ਗੁਰਮਤਿ ਭਗਤਿ ਪਾਵੈ ਜਨੁ ਕੋਈ ॥	ਰਾਮ ੧, ੧੧, ੧ : ੪	-	੮੭੯
ਗੁਰਮਤਿ ਮਤਿ ਅਚਲੁ ਹੈ ਚਲਾਇ ਨ ਸਕੈ ਕੋਇ ॥	ਬਿਹਾ ੪, ਵਾਰ ੨ ਸ, ੩, ੧ : ੩	-	੫੪੮
ਗੁਰਮਤਿ ਮਨਿ ਅੰਮ੍ਰਿਤੁ ਵੁਠੜਾ ਮੇਰੀ ਜਿੰਦੁੜੀਏ ਮੁਖਿ ਅੰਮ੍ਰਿਤ ਬੈਣ ਅਲਾਏ ਰਾਮ ॥	ਬਿਹਾ ੪, ੧, ੨ : ੧	-	੫੩੮
ਗੁਰਮਤਿ ਮਨਿ ਪਰਗਾਸੁ ਸਚਾ ਪਾਈਐ ॥	ਆਸਾ ੪, ੬੫, ੪ : ੨	-	੩੬੯
ਗੁਰਮਤਿ ਮਨਿ ਰਹਸੀ ਸੀਝਸਿ ਦੇਹੀ ਰਾਮ ॥	ਬਿਲਾ ੧, ਛੰਤ ੨, ੪ : ੨	-	੮੪੪
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ ॥	ਸਿਰੀ ੧, ਅਸ ੧੨, ੮ : ੨	-	੬੧
ਗੁਰਮਤਿ ਮਨੁ ਠਹਰਾਈਐ ਮੇਰੀ ਜਿੰਦੁੜੀਏ ਅਨਤ ਨ ਕਾਹੂ ਡੋਲੇ ਰਾਮ ॥	ਬਿਹਾ ੪, ੧, ੧ : ੩	-	੫੩੮
ਗੁਰਮਤਿ ਮਨੂਆ ਅਸਥਿਰੁ ਰਾਖਹੁ ਇਨ ਬਿਧਿ ਅੰਮ੍ਰਿਤੁ ਪੀਓਈਐ ॥	ਗਉ ਕਬ, ਅਸ ੪੬, ੧*: ੨	-	੩੩੨
ਗੁਰਮਤਿ ਮਾਨਿਆ ਏਕ ਲਿਵ ਲਾਗੀ ॥	ਪ੍ਰਭਾ ੧, ਅਸ ੨, ੫ : ੨	-	੧੩੪੩
ਗੁਰਮਤਿ ਮਾਨਿਆ ਕਰਣੀ ਸਾਰੁ ॥	ਬਿਲਾ ੩, ਅਸ ੧, ੮ : ੧	-	੮੩੩
ਗੁਰਮਤਿ ਮਾਨਿਆ ਮੋਖ ਦੁਆਰੁ ॥	ਬਿਲਾ ੩, ਅਸ ੧, ੮ : ੨	-	੮੩੩
ਗੁਰਮਤਿ ਮਿਲੀਐ ਬੀਸ ਇਕੀਸ ॥	ਰਾਮ ੧, ਓਅੰ, ੨੫ : ੮	-	੯੩੩
ਗੁਰਮਤਿ ਮੇਲੇ ਭਗਤਿ ਦ੍ਰਿੜਾਏ ॥	ਬਿਲਾ ੧, ਥਿਤੀ, ੭ : ੬	-	੮੩੯
ਗੁਰਮਤਿ ਰਸਿ ਰਸਿ ਹਰਿ ਗੁਨ ਗਾਵੈ ॥	ਗਉ ਕਬ, ੧੬, ੪ : ੧	-	੩੨੬
ਗੁਰਮਤਿ ਰਸੁ ਰਾਖਹੁ ਉਰ ਧਾਰਿ ॥	ਸੂਹੀ ੪, ੭, ੨ : ੧	-	੭੩੩
ਗੁਰਮਤਿ ਰਾਮ ਨਾਮ ਗਹੁ ਮੀਤਾ ॥	ਗੋਂਡ ਨਾਮ, ੬, ੫ : ੧	-	੮੭੪
ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥	ਗੂਜ ੪, ੪, ੧*: ੨	-	੪੯੩
ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ ॥	ਨਟ ੪, ਅਸ ੧, ੬ : ੧	-	੯੮੦
ਗੁਰਮਤਿ ਰਾਮ ਨਾਮੁ ਪਰਗਾਸਹੁ ਸਦਾ ਰਹਹੁ ਸਰਣਾਈ ॥	ਸੋਰ ੪, ੯, ੧*: ੨	-	੬੦੭
ਗੁਰਮਤਿ ਰਾਮੁ ਕਹਿ ਕੋ ਕੋ ਨ ਬੈਕੁੰਠਿ ਗਏ ॥	ਟੋਡੀ ਨਾਮ, ੨, ੨ : ੨	-	੭੧੮
ਗੁਰਮਤਿ ਰਾਮੁ ਜਪੈ ਜਨੁ ਪੂਰਾ ॥	ਗਉ ੧, ਅਸ ੧੬, ੨ : ੧	-	੨੨੮
ਗੁਰਮਤਿ ਰਾਮੈ ਨਾਮਿ ਬਸਾਈ ॥	ਆਸਾ ਕਬ, ੨੧, ੪ : ੧	-	੪੮੧
ਗੁਰਮਤਿ ਲੇਹੁ ਤਰਹੁ ਸਚੁ ਤਾਰੀ ॥	ਮਾਰੂ ੧, ਸੋਲਾ ੨੦, ੧੧ : ੧	-	੧੦੪੧
ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥	ਮਾਰੂ ੧, ਸੋਲਾ ੨੦, ੯ : ੩	-	੧੦੪੧
ਗੁਰਮਤਿ ਲੇਹੁ ਪਰਮ ਪਦੁ ਪਾਈਐ ਨਾਨਕ ਗੁਰਿ ਭਰਮੁ ਚੁਕਾਇਆ ॥	ਮਾਰੂ ੧, ਸੋਲਾ ੨੦, ੧੦ : ੩	-	੧੦੪੧
ਗੁਰਮਤਿ ਲੇਵਹੁ ਹਰਿ ਲਿਵ ਤਰੀਐ ॥	ਮਾਰੂ ੧, ਸੋਲਾ ੨੦, ੩ : ੧	-	੧੦੪੦
ਗੁਰਮਤਿ ਵਿਚਹੁ ਦੁਰਮਤਿ ਖੋਵੈ ॥	ਮਾਰੂ ੩, ਅਸ ੧, ੩ : ੨	-	੧੦੧੬
ਗੁਰਮਤਿ ਵਿਰਲਾ ਬੂਝੈ ਕੋਇ ॥	ਗਉ ੩, ੩੨, ੪ : ੩	-	੧੬੧
ਗੁਰਮਤੀ ਆਪੁ ਗਵਾਇ ਸਚੁ ਪਛਾਣਿਆ ॥	ਮਾਝ ੧, ਵਾਰ, ੧੩ : ੨	-	੧੪੪
ਗੁਰਮਤੀ ਆਪੁ ਪਛਾਣਿਆ ਰਾਮ ਨਾਮ ਪਰਗਾਸੁ ॥	ਸਿਰੀ ੪, ਵਾਰ ੯ ਸ, ੩, ੨ : ੨	-	੮੬
ਗੁਰਮਤੀ ਆਪੈ ਆਪੁ ਪਛਾਣੈ ਤਾ ਨਿਜ ਘਰਿ ਵਾਸਾ ਪਾਵੈ ॥	ਵਡ ੩, ਅਸ ੨, ੨ : ੨	-	੫੬੫
ਗੁਰਮਤੀ ਇਕਿ ਭਏ ਉਦਾਸਾ ॥	ਆਸਾ ੧, ਅਸ ੨, ੨ : ੨	-	੪੧੨

ਗੁਰਮਤੀ ਸਹਜੁ ਉਪਜੈ ਸਚੇ ਰਹੈ ਸਮਾਇ ॥	ਮਾਰੂ ੧, ਅਸ ੨, ੩ : ੩	-	੧੦੦੯
ਗੁਰਮਤੀ ਸਚੁ ਸਲਾਹਣਾ ਜਿਸ ਦਾ ਅੰਤੁ ਨ ਪਾਰਾਵਾਰੁ ॥	ਸਿਰੀ ੩, ੬੦, ੩ : ੧	-	੩੭
ਗੁਰਮਤੀ ਸਦ ਮਨਿ ਵਸਿਆ ਸਚਿ ਰਹੇ ਲਿਵ ਲਾਇ ॥	ਸਿਰੀ ੩, ੬੦, ੧ : ੪	-	੩੭
ਗੁਰਮਤੀ ਸਦਾ ਸਚੁ ਸਾਲਾਹੀ ਸਾਚੇ ਹੀ ਸਾਚਿ ਪਤੀਜੈ ਹੇ ॥	ਮਾਰੂ ੩, ਸੋਲਾ ੬, ੧ : ੩	-	੧੦੪੯
ਗੁਰਮਤੀ ਸਬਦਿ ਸੂਰ ਹੈ ਕਾਮੁ ਕ੍ਰੋਧੁ ਜਿਨ੍ਹੀ ਮਾਰਿਆ ॥	ਮਲਾ ੧, ਵਾਰ, ੫ : ੫	-	੧੨੮੦
ਗੁਰਮਤੀ ਸਭਿ ਰਸ ਭੋਗਦਾ ਵਡਾ ਆਖਾੜਾ ॥	ਮਾਰੂ ੫, ਵਾਰ, ੧੦ : ੪	-	੧੦੯੭
ਗੁਰਮਤੀ ਸਾਂਤਿ ਵਸੈ ਸਰੀਰ ॥	ਬਿਲਾ ੩, ਵਾ ੨, ੫ : ੧	-	੮੪੨
ਗੁਰਮਤੀ ਸਾਲਾਹਿ ਸਚੁ ਹਰਿ ਪਾਇਆ ਗੁਣਤਾਸੁ ॥	ਸਿਰੀ ੩, ੩੭, ੧ : ੨	-	੨੭
ਗੁਰਮਤੀ ਸਾਲਾਹੀਐ ਬਿਖਿਆ ਮਾਹਿ ਉਦਾਸਾ ॥	ਆਸਾ ੩, ਅਸ ੨੯, ੧*: ੨	-	੪੨੬
ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥	ਸਿਰੀ ੩, ੬੪, ੩ : ੪	-	੩੯
ਗੁਰਮਤੀ ਸੋ ਜਨੁ ਤਰੈ ਜੋ ਦਾਸਨਿ ਦਾਸ ॥	ਗਉ ੪, ੪੭, ੪ : ੨	-	੧੬੬
ਗੁਰਮਤੀ ਹਰਿ ਸਦਾ ਪਾਇਆ ਰਸਨਾ ਹਰਿ ਰਸੁ ਸਮਾਇ ॥	ਸਿਰੀ ੩, ਅਸ ੨੧, ੩ : ੩	-	੬੬
ਗੁਰਮਤੀ ਹਰਿ ਹਰਿ ਬੋਲੇ ॥	ਸਲੋ ੪, ੩੦ : ੧	-	੧੪੨੪
ਗੁਰਮਤੀ ਹਰਿ ਨਾਮਿ ਸਮਾਏ ॥	ਗਉ ੩, ੨੭, ੩ : ੩	-	੧੬੦
ਗੁਰਮਤੀ ਹਰਿ ਨਾਮੁ ਵਣਜੀਐ ਅਤਿ ਮੋਲੁ ਅਫਾਰਾ ਰਾਮ ॥	ਵਡ ੩, ਛੰਤ ੫, ੧ : ੨	-	੫੭੦
ਗੁਰਮਤੀ ਹਰਿ ਪਾਇਆ ਮਾਇਆ ਮੋਹ ਪਰਜਾਲਿ ॥	ਸਲੋ ੩, ੪੮ : ੨	-	੧੪੧੮
ਗੁਰਮਤੀ ਹਰਿ ਪਾਈਐ ਜੋਤੀ ਜੋਤਿ ਮਿਲਾਇ ॥	ਸਿਰੀ ੩, ੫੮, ੪ : ੩	-	੩੬
ਗੁਰਮਤੀ ਹਰਿ ਮੰਨਿ ਵਸਾਇਆ ॥	ਮਾਝ ੩, ਅਸ ੨੨, ੪ : ੧	-	੧੨੭
ਗੁਰਮਤੀ ਹਰਿ ਰਸੁ ਚਾਖਿਆ ਸੇ ਪੂੰਨ ਪਰਾਣੀ ॥	ਗੂਜ ੩, ਵਾਰ, ੧੭ : ੪	-	੫੧੫
ਗੁਰਮਤੀ ਹੁਕਮੁ ਬੁਝੀਐ ਹੁਕਮੇ ਮੇਲਿ ਮਿਲਾਈ ਰਾਮ ॥	ਵਡ ੩, ਛੰਤ ੨, ੪ : ੨	-	੫੬੯
ਗੁਰਮਤੀ ਕਾਲੁ ਨ ਆਵੈ ਨੇੜੈ ਜਾ ਹੋਵੈ ਦਾਸਨਿ ਦਾਸਾ ॥	ਮਾਝ ੧, ਵਾਰ, ੫ : ੬	-	੧੪੦
ਗੁਰਮਤੀ ਖਾਧਾ ਰਜਿ ਤਿਨਿ ਸੁਖੁ ਪਾਇਆ ॥	ਮਾਝ ੧, ਵਾਰ, ੨੭ : ੬	-	੧੫੦
ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥	ਸਲੋ ੩, ੩੪ : ੫	-	੧੪੧੭
ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥	ਰਾਮ ੩, ਵਾਰ, ੫ : ੨	-	੯੪੯
ਗੁਰਮਤੀ ਘਟਿ ਚਾਨਣਾ ਸਬਦਿ ਮਿਲੈ ਹਰਿ ਨਾਉ ॥	ਸਿਰੀ ੩, ੪੩, ੨ : ੩	-	੩੦
ਗੁਰਮਤੀ ਘਟਿ ਚਾਨਣਾ ਹਰਿ ਨਾਮੁ ਪਾਵੈ ਸੋਇ ॥	ਗੂਜ ੩, ੭, ੩ : ੨	-	੪੯੨
ਗੁਰਮਤੀ ਘਟਿ ਚਾਨਣਾ ਨਾਮੁ ਅੰਤਿ ਸਖਾਈ ॥	ਆਸਾ ੩, ਅਸ ੨੯, ੨ : ੨	-	੪੨੬
ਗੁਰਮਤੀ ਘਟਿ ਚਾਨਣੁ ਹੋਆ ਪ੍ਰਭੁ ਰਵਿ ਰਹਿਆ ਸਭ ਥਾਈ ਰਾਮ ॥	ਸੂਹੀ ੩, ਛੰਤ ੪, ੪ : ੨	-	੭੭੦
ਗੁਰਮਤੀ ਘਟਿ ਪਰਗਟੁ ਹੋਇ ॥	ਧਨਾ ੩, ੧, ੪ : ੨	-	੬੬੩
ਗੁਰਮਤੀ ਜਗਜੀਵਨੁ ਮਨਿ ਵਸੈ ਸਭਿ ਕੁਲ ਉਧਾਰਣਹਾਰ ॥	ਮਾਰੂ ੧, ਅਸ ੧, ੪ : ੩	-	੧੦੦੯
ਗੁਰਮਤੀ ਜਮੁ ਜੋਹਿ ਨ ਸਕੈ ਸਚੈ ਨਾਇ ਸਮਾਇਆ ॥	ਸਲੋ ੪, ੨੮ : ੪	-	੧੪੨੪
ਗੁਰਮਤੀ ਜਮੁ ਜੋਹਿ ਨ ਸਾਕੈ ਸਾਚੈ ਨਾਮਿ ਸਮਾਇਆ ॥	ਸਿਰੀ ੪, ਵਾਰ ੧੧ ਸ, ੩, ੨ : ੪	-	੮੭
ਗੁਰਮਤੀ ਜਾਗੇ ਤਿਨ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥	ਮਲਾ ੧, ਵਾਰ, ੮ : ੮	-	੧੨੮੩
ਗੁਰਮਤੀ ਦਧਿ ਮਥੀਐ ਅੰਮ੍ਰਿਤੁ ਪਾਈਐ ਨਾਮੁ ਨਿਧਾਨਾ ॥	ਮਾਰੂ ੧, ਅਸ ੧, ੩ : ੨	-	੧੦੦੯
ਗੁਰਮਤੀ ਦੇਵੈ ਆਪਿ ਗੁਰਮੁਖਿ ਹਰਿ ਜਪਿਆ ॥	ਸੋਰ ੪, ਵਾਰ, ੯ : ੫	-	੬੪੬
ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ॥	ਸਾਰ ੪, ਵਾਰ, ੭ : ੫	-	੧੨੪੦
ਗੁਰਮਤੀ ਨਾਉ ਪਾਈਐ ਮਨਮੁਖ ਮੋਹਿ ਵਿਣਾਸੁ ॥	ਸਿਰੀ ੪, ਵਾਰ ੯ ਸ, ੩, ੨ : ੭	-	੮੬
ਗੁਰਮਤੀ ਨਾਉ ਮਨਿ ਵਸੈ ਸਹਜੇ ਸਹਜਿ ਸਮਾਉ ॥	ਸਲੋ ੩, ੨੭ : ੨	-	੧੪੧੬
ਗੁਰਮਤੀ ਨਾਮੁ ਸਲਾਹੀਐ ਦੂਜਾ ਅਵਰੁ ਨ ਕੋਇ ॥	ਸਿਰੀ ੩, ੬੩, ੧*: ੨	-	੩੮
ਗੁਰਮਤੀ ਨਾਮੁ ਧਨੁ ਖਟਿਆ ਭਗਤੀ ਭਰੇ ਭੰਡਾਰਾ ॥	ਮਾਝ ੧, ਵਾਰ, ੬ : ੫	-	੧੪੦
ਗੁਰਮਤੀ ਨਾਮੁ ਧਿਆਈਐ ਸੁਖਿ ਰਜਾ ਜਾ ਤੁਧੁ ਭਾਇਆ ॥	ਮਾਝ ੧, ਵਾਰ, ੨ : ੬	-	੧੩੮
ਗੁਰਮਤੀ ਨਾਮੁ ਨਿਰਮਲੋ ਨਿਰਮਲ ਨਾਮੁ ਧਿਆਇ ॥	ਸਲੋ ੪, ੨੫ : ੨	-	੧੪੨੪
ਗੁਰਮਤੀ ਨਾਮੁ ਮੰਨਿ ਵਸਾਏ ॥	ਮਾਰੂ ੩, ਸੋਲਾ ੧੦, ੭ : ੨	-	੧੦੫੩
ਗੁਰਮਤੀ ਨਾਮੁ ਰਿਦੈ ਵਸਾਏ ॥	ਗਉ ੧, ਅਸ ੪, ੪ : ੩	-	੨੨੨
ਗੁਰਮਤੀ ਪਰਗਾਸੁ ਹੋਆ ਜੀ ਅਨਦਿਨੁ ਹਰਿ ਗੁਣ ਗਾਵਣਿਆ ॥	ਮਾਝ ੩, ਅਸ ੨, ੧*: ੨	-	੧੧੦
ਗੁਰਮਤੀ ਪਰਗਾਸੁ ਹੋਇ ਸਚਿ ਰਹੈ ਲਿਵ ਲਾਇ ॥	ਸਿਰੀ ੧, ਅਸ ੪, ੬ : ੨	-	੫੫
ਗੁਰਮਤੀ ਭਉ ਊਪਜੈ ਭਾਈ ਭਉ ਕਰਣੀ ਸਚੁ ਸਾਰੁ ॥	ਸੋਰ ੩, ਅਸ ੨, ੬ : ੧	-	੬੩੮

ਗੁਰਮਤੀ ਭਉ ਮਨਿ ਪਵੈ ਤਾਂ ਹਰਿ ਰਸਿ ਲਗੈ ਪਿਆਰਿ ॥	ਸਲੋ ੩, ੧੩ : ੩	-	੧੪੧੪
ਗੁਰਮਤੀ ਮਨਿ ਅਨਦੁ ਭਇਆ ਤਿਤੁ ਤਨਿ ਮੈਲੁ ਨ ਰਾਤੀ ਰਾਮ ॥	ਸੂਹੀ ੩, ਛੰਤ ੬, ੨ : ੨	-	੭੭੧
ਗੁਰਮਤੀ ਮਨਿ ਸਚੋ ਭਾਵੈ ॥	ਮਾਝ ੩, ਅਸ ੩੧, ੩ : ੨	-	੧੨੮
ਗੁਰਮਤੀ ਮਨੁ ਇਕਤੁ ਘਰਿ ਆਇਆ ਸਚੈ ਰੰਗਿ ਰੰਗਾਵਣਿਆ ॥	ਮਾਝ ੩, ਅਸ ੪, ੧*: ੨	-	੧੧੧
ਗੁਰਮਤੀ ਮਨੁ ਨਿਜ ਘਰਿ ਵਸਿਆ ਸਚੈ ਸਬਦਿ ਬੈਰਾਗੋ ਰਾਮ ॥	ਵਡ ੩, ਛੰਤ ੨, ੩ : ੨	-	੫੬੮
ਗੁਰਮਤੀ ਮਨੁ ਨਿਰਮਲਾ ਰਸਨਾ ਹਰਿ ਰਸੁ ਪੀਜੈ ਰਾਮ ॥	ਵਡ ੩, ਛੰਤ ੫, ੨ : ੨	-	੫੭੦
ਗੁਰਮਤੀ ਮਨੁ ਨਿਰਮਲੁ ਹੋਆ ਅੰਮ੍ਰਿਤੁ ਤਤੁ ਵਖਾਨੈ ॥	ਪ੍ਰਭਾ ੩, ੫, ੩ : ੧	-	੧੩੩੪
ਗੁਰਮਤੀ ਮਨੁ ਨਿਰਮਲੁ ਹੋਆ ਹਰਿ ਰਾਖਿਆ ਉਰਿ ਧਾਰੇ ਰਾਮ ॥	ਸੂਹੀ ੩, ਛੰਤ ੬, ੪ : ੨	-	੭੭੨
ਗੁਰਮਤੀ ਮੁਖ ਸੋਹਣੇ ਹਰਿ ਰਾਖਿਆ ਉਰਿ ਧਾਰਿ ॥	ਪ੍ਰਭਾ ੩, ਅਸ ੨, ੩ : ੧	-	੧੩੪੬
ਗੁਰਮਤੀ ਲੇ ਰਾਮ ਰਸਾਇਣੁ ॥	ਭੈਰ ੪, ੧, ੨ : ੨	-	੧੧੩੪
ਗੁਰ ਮੰਤ੍ਰ ਹੀਣਸ੍ਯ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ ॥	ਸਸ ੫, ੩੩ : ੧	-	੧੩੫੬
ਗੁਰ ਮੰਤ੍ਰੜਾ ਚਿਤਾਰਿ ਨਾਨਕ ਦੁਖੁ ਨ ਥੀਵਈ ॥	ਗੂਜ ੫, ਵਾਰ ੧੩ ਸ, ੫, ੨ : ੨	-	੫੨੧
ਗੁਰ ਮਨ ਕੀ ਆਸ ਪੂਰਾਈ ਜੀਉ ॥	ਗਉ ੫, ੧੬੬*, ੪ : ੪	-	੨੧੭
ਗੁਰ ਮਨਾਰਿ ਪ੍ਰਿਅ ਦਇਆਰ ਸਿਉ ਰੰਗੁ ਕੀਆ ॥	ਮਲਾ ੫, ੨੩, ੧*: ੧	-	੧੨੭੧
ਗੁਰ ਮਿਲਿ ਅਪੁਨਾ ਖਸਮੁ ਧਿਆਵਉ ॥	ਗਉ ੫, ੭੫, ੧*: ੨	-	੧੭੭
ਗੁਰ ਮਿਲਿ ਆਏ ਤੁਮਰੈ ਦੁਆਰ ॥	ਪ੍ਰਭਾ ੫, ੧, ੪ : ੩	-	੧੩੩੭
ਗੁਰ ਮਿਲਿਆ ਹਰਿ ਨਿਸਤਾਰੇ ॥	ਰਾਮ ੧, ੧੦, ੩ : ੪	-	੮੭੯
ਗੁਰ ਮਿਲਿਐ ਸਾਂਤਿ ਊਪਜੈ ਅਨਦਿਨੁ ਨਾਮੁ ਲਏਇ ॥	ਮਲਾ ੩, ੩, ੧ : ੩	-	੧੨੫੮
ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥	ਸੋਰ ੧, ਅਸ ੪, ੪ : ੨	-	੬੩੭
ਗੁਰ ਮਿਲਿ ਐਸੇ ਪ੍ਰਭੂ ਧਿਆਇਆ ॥	ਸਾਰ ੫, ੪੧, ੧*: ੧	-	੧੨੧੨
ਗੁਰ ਮਿਲਿਐ ਨਾਮੁ ਪਾਈਐ ਚੂਕੈ ਮੋਹ ਪਿਆਸ ॥	ਸਿਰੀ ੩, ੩੪, ੪ : ੧	-	੨੬
ਗੁਰ ਮਿਲਿਐ ਨਾਮੁ ਮਨਿ ਰਵਿਆ ਭਾਈ ਸਾਚੀ ਪ੍ਰੀਤਿ ਪਿਆਰਿ ॥	ਸੋਰ ੩, ੮, ੩ : ੧	-	੬੦੩
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥	ਸੋਰ ੧, ਅਸ ੨, ੭ : ੧	-	੬੩੫
ਗੁਰ ਮਿਲਿ ਸਾਗਰੁ ਤਰਿਆ ॥	ਸੂਹੀ ੫, ਛੰਤ ੩, ੩ : ੧	-	੭੭੯
ਗੁਰ ਮਿਲਿ ਹੁਕਮੁ ਪਛਾਣਿਆ ਤਬ ਹੀ ਤੇ ਸੁਖੀਆ ॥	ਆਸਾ ੫, ੧੧੯, ੩ : ੨	-	੪੦੦
ਗੁਰ ਮਿਲਿ ਖੋਲੇ ਬਜਰ ਕਪਾਟ ॥	ਗਉ ੧, ੬, ੪ : ੪	-	੧੫੩
ਗੁਰ ਮਿਲਿ ਗੁਰ ਮੇਲਿ ਮੇਰਾ ਪਿਆਰਾ ਹਮ ਸਤਿਗੁਰ ਕਰਹ ਭਗਤੀ ਰਾਮ ॥	ਵਡ ੪, ਛੰਤ ੩, ੪ : ੨	-	੫੭੪
ਗੁਰ ਮਿਲਿ ਚਜੁ ਅਚਾਰੁ ਸਿਖੁ ਤੁਧੁ ਕਦੇ ਨ ਲਗੈ ਦੁਖੁ ॥	ਸਿਰੀ ੫, ੯੩, ੩ : ੨	-	੫੦
ਗੁਰ ਮਿਲਿ ਜੀਤਾ ਹਰਿ ਹਰਿ ਕੀਤਾ ਤੂਟੀ ਭੀਤਾ ਭਰਮ ਗੜਾ ॥	ਆਸਾ ੫, ਛੰਤ ੧, ੪ : ੩	-	੪੫੩
ਗੁਰ ਮਿਲਿ ਤਾ ਕੇ ਖੁਲ੍ਹੇ ਕਪਾਟ ॥	ਭੈਰ ਕਬ, ੯, ੪ : ੩	-	੧੧੫੯
ਗੁਰ ਮਿਲਿ ਤਿਆਗਿਓ ਦੂਜਾ ਭਾਉ ॥	ਭੈਰ ੫, ੪੨, ੧ : ੧	-	੧੧੪੭
ਗੁਰ ਮਿਲਿ ਦੋਊ ਏਕ ਸਮ ਧਰੈ ॥	ਗਉ ਕਬ, ਵਾ, ੪ : ੩	-	੩੪੪
ਗੁਰ ਮਿਲਿ ਨਾਨਕ ਕਮਲ ਪ੍ਰਗਾਸ ॥	ਬਸੰ ੫, ੧੩, ੪ : ੪	-	੧੧੯੪
ਗੁਰ ਮਿਲਿ ਨਾਨਕ ਠਾਕੁਰੁ ਜਾਤਾ ॥	ਸੂਹੀ ੫, ੯, ੪ : ੧	-	੭੩੯
ਗੁਰ ਮਿਲਿ ਨਾਨਕ ਨਾਮੁ ਧਿਆਇਆ ਸਾਚਿ ਨਾਮਿ ਨਿਸਤਾਰਾ ॥	ਆਸਾ ੫, ੩੮, ੪ : ੩	-	੩੯੦
ਗੁਰ ਮਿਲਿ ਨਾਨਕ ਪਾਰਬ੍ਰਹਮੁ ਪਛਾਣਾਂ ॥	ਸਿਰੀ ੫, ੯੭, ੪ : ੨	-	੫੨
ਗੁਰ ਮਿਲਿ ਨਾਨਕ ਬੂਝਿਆ ਸਦਾ ਏਕਸੁ ਗਾਉ ॥	ਤਿਲੰ ੫, ੪, ੪ : ੨	-	੭੨੪
ਗੁਰ ਮਿਲਿ ਨਾਨਕਿ ਹਰਿ ਹਰਿ ਕਹਿਆ ॥	ਬਸੰ ੫, ੧੩, ੩ : ੪	-	੧੧੯੪
ਗੁਰ ਮਿਲਿ ਨਾਨਕਿ ਖਸਮੁ ਧਿਆਇਆ ॥	ਬਸੰ ੫, ੧੩, ੨ : ੪	-	੧੧੯੪
ਗੁਰ ਮਿਲਿ ਪ੍ਰਭੂ ਚਿਤਾਰਿਆ ॥	ਸੋਰ ੫, ੭੩, ੧ : ੧	-	੬੨੭
ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥	ਮਾਰੂ ੫, ਵਾਰ, ੨੨ : ੪	-	੧੧੦੨
ਗੁਰ ਮਿਲਿ ਭਉਜਲੁ ਲੰਘੀਐ ਦਰਗਹ ਪਤਿ ਪਰਵਾਣੁ ॥	ਸਿਰੀ ੧, ੨੨, ੪ : ੨	-	੨੨
ਗੁਰ ਮਿਲਿ ਭਰਮੁ ਗਵਾਇਆ ਹੇ ॥	ਟੋਡੀ ੫, ੧੮, ੧ : ੨	-	੭੧੫
ਗੁਰ ਮਿਲਿ ਲਧਾ ਜੀ ਰਾਮੁ ਪਿਆਰਾ ਰਾਮ ॥	ਵਡ ੫, ਛੰਤ ੧, ੧ : ੧	-	੫੭੬
ਗੁਰ ਮਿਲੇ ਸੀਤਲ ਜਲੁ ਪਾਇਆ ਸਭਿ ਦੂਖ ਨਿਵਾਰਣਹਾਰੁ ॥	ਸਲੋ ੩, ੫੪ : ੨	-	੧੪੧੯
ਗੁਰ ਮਿਲੇ ਹਰਿ ਪਾਏ ॥	ਬਸੰ ੫, ੧੮, ੨ : ੫	-	੧੧੯੫
ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ ॥	ਸਲੋ ੩, ੬੬ : ੩	-	੧੪੨੧

ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥	ਮਾਝ ੧, ਵਾਰ ੨੨ ਸ, ੨, ੧ : ੪	-	੧੪੮
ਗੁਰਮੁਖਾ ਹਰਿ ਧਨੁ ਖਟਿਆ ਗੁਰ ਕੈ ਸਬਦਿ ਵੀਚਾਰਿ ॥	ਸਲੋ ੩, ੧੫ : ੧	--	੧੪੧੪
ਗੁਰਮੁਖਾਂ ਕਰਾਂ ਉਪਰਿ ਹਰਿ ਚੇਤਿਆ ਸੇ ਪਾਇਨਿ ਮੋਖ ਦੁਆਰੁ ॥	ਸਲੋ ੩, ੪੨ : ੪	-	੧੪੧੮
ਗੁਰਮੁਖਾ ਕੇ ਮੁਖ ਉਜਲੇ ਹਰਿ ਦਰਗਹ ਸੋਭਾ ਪਾਇ ॥	ਸਲੋ ੩, ੨੨ : ੫	-	੧੪੧੫
ਗੁਰਮੁਖਾ ਕੇ ਮੁਖ ਉਜਲੇ ਗੁਰ ਸਬਦੀ ਬੀਚਾਰਿ ॥	ਸਿਰੀ ੩, ੪੨, ੨ : ੧	-	੩੦
ਗੁਰਮੁਖਾਂ ਨਦਰੀ ਆਵਦਾ ਮਾਇਆ ਸੁਟਿ ਪਾਇਆ ॥	ਸਾਰ ੪, ਵਾਰ, ੨੨ : ੪	-	੧੨੪੬
ਗੁਰਮੁਖਾ ਨੋ ਪੰਥੁ ਪਰਗਟਾ ਦਰਿ ਠਾਕ ਨ ਕੋਈ ਪਾਇ ॥	ਸਿਰੀ ੪, ੭੦, ੩ : ੧	-	੪੨
ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥	ਸੋਰ ੩, ਅਸ ੧, ੧ : ੩	-	੬੩੭
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥	ਗਉ ੪, ਵਾਰ, ੧ : ੪	-	੩੦੧
ਗੁਰਮੁਖਾ ਮਨਿ ਪਰਗਾਸੁ ਹੈ ਸੇ ਵਿਰਲੇ ਕੇਈ ਕੇਇ ॥	ਸਿਰੀ ੪, ਵਣ ੧, ੪ : ੩	-	੮੨
ਗੁਰਮੁਖਾ ਮਨਿ ਪਰਤੀਤਿ ਹੈ ਗੁਰਿ ਪੂਰੈ ਨਾਮਿ ਸਮਾਣੀ ॥	ਮਾਰੂ ੪, ੫, ੧ : ੩	-	੯੯੭
ਗੁਰਮੁਖਿ ਉਦਾਸੀ ਸੋ ਕਰੇ ਜਿ ਸਚਿ ਰਹੈ ਲਿਵ ਲਾਇ ॥	ਵਡ ੪, ਵਾਰ ੬ ਸ, ੩, ੨ : ੬	-	੫੮੮
ਗੁਰਮੁਖਿ ਉਪਜੈ ਸਾਚਿ ਸਮਾਵੈ ॥	ਮਾਰੂ ੩, ਸੋਲਾ ੧੧, ੧੩ : ੧	-	੧੦੫੫
ਗੁਰਮੁਖਿ ਉਪਦੇਸੁ ਦੁਖੁ ਸੁਖੁ ਸਮ ਸਹਤਾ ॥	ਮਾਝ ੫, ਅਸ ੩੬, ੮ : ੨	-	੧੩੧
ਗੁਰਮੁਖਿ ਉਬਰੇ ਹਰਿ ਸਰਣਾਈ ॥	ਧਨਾ ੩, ੪, ੨ : ੧	-	੬੬੪
ਗੁਰਮੁਖਿ ਉਬਰੇ ਮਨਮੁਖ ਪਤਿ ਖੋਈ ॥	ਗਉ ੫, ੭੧*, ੧ : ੩	-	੧੭੬
ਗੁਰਮੁਖਿ ਓਅੰਕਾਰਿ ਸਚਿ ਸਮਾਇਆ ॥	ਮਲਾ ੧, ਵਾਰ, ੧੬ : ੮	-	੧੨੮੫
ਗੁਰਮੁਖਿ ਅਸਟ ਸਿਧੀ ਸਭਿ ਬੁਧੀ ॥	ਰਾਮ ੧, ਸਿਗੋ, ੩੧ : ੧	-	੯੪੧
ਗੁਰਮੁਖਿ ਅਹੰਕਾਰੁ ਜਲਾਏ ਦੋਈ ॥	ਗਉ ੩, ਅਸ ੨, ੩ : ੨	-	੨੩੦
ਗੁਰਮੁਖਿ ਅਕਥੁ ਕਥੈ ਬੀਚਾਰਿ ॥	ਰਾਮ ੧, ਸਿਗੋ, ੨੯ : ੧	-	੯੪੧
ਗੁਰਮੁਖਿ ਅਖਰੁ ਜਿਤੁ ਧਾਵਤੁ ਰਹਤਾ ॥	ਮਾਝ ੫, ਅਸ ੩੬, ੮ : ੧	-	੧੩੧
ਗੁਰਮੁਖਿ ਅਗਮ ਅਗੋਚਰੁ ਧਿਆਇਆ ਹਉ ਬਲਿ ਬਲਿ ਸਤਿਗੁਰ ਸਤਿ ਪੁਰਖਈਆ ॥	ਬਿਲਾ ੪, ਅਸ ੩, ੧ : ੧	-	੮੩੪
ਗੁਰਮੁਖਿ ਅੰਤਰਿ ਸਹਜੁ ਹੈ ਮਨੁ ਚੜਿਆ ਦਸਵੈ ਆਕਾਸਿ ॥	ਸਲੋ ੩, ੧੬ : ੧	-	੧੪੧੪
ਗੁਰਮੁਖਿ ਅੰਤਰਿ ਸਖਾਈ ਪ੍ਰਭੁ ਹੋਇ ॥	ਵਡ ੩, ੬, ੨ : ੨	-	੫੬੦
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥	ਸੋਰ ੪, ਵਾਰ ੨੭ ਸ, ੪, ੧ : ੧	-	੬੫੩
ਗੁਰਮੁਖਿ ਅੰਤਰਿ ਸਾਂਤਿ ਹੈ ਮਨਿ ਤਨਿ ਨਾਮਿ ਸਮਾਇ ॥	ਕਾਨ ੪, ਵਾਰ ੧੧ ਸ, ੪, ੨ : ੧	-	੧੩੧੭
ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥	ਗਉ ੩, ੨੮, ੩ : ੨	-	੧੬੦
ਗੁਰਮੁਖਿ ਅੰਤਰਿ ਜਾਣਿਆ ਗੁਰਿ ਮੇਲੀ ਤਰੀਆਸੁ ॥	ਸਿਰੀ ੧, ਅਸ ੧੬, ੧ : ੩	-	੬੩
ਗੁਰਮੁਖਿ ਅੰਤਰਿ ਮਨਿ ਵਸੈ ਸਦਾ ਸਦਾ ਸੁਖੁ ਹੋਇ ॥	ਬਿਲਾ ੪, ਵਾਰ ੮ ਸ, ੩, ੨ : ੩	-	੮੫੨
ਗੁਰਮੁਖਿ ਅੰਤਰਿ ਰਵਿ ਰਹਿਆ ਬਖਸੇ ਭਗਤਿ ਭੰਡਾਰ ॥	ਸਿਰੀ ੧, ਅਸ ੧੧, ੧*: ੨	-	੬੦
ਗੁਰਮੁਖਿ ਅਨਦਿਨੁ ਉਸਤਤਿ ਹੋਵੈ ॥	ਸੋਰ ੪, ਵਾਰ ੯ ਸ, ੩, ੨ : ੨	-	੬੪੬
ਗੁਰਮੁਖਿ ਅਨਦਿਨੁ ਸਬਦੇ ਰਾਤਾ ॥	ਮਾਝ ੩, ਅਸ ੨੬, ੬ : ੧	-	੧੨੫
ਗੁਰਮੁਖਿ ਅਨਦਿਨੁ ਰਹੈ ਰੰਗਿ ਰਾਤਾ ਹਰਿ ਕਾ ਨਾਮੁ ਮਨਿ ਭਾਇਆ ॥	ਗੂਜ ੩, ਵਾਰ ੧੧ ਸ, ੩, ੧ : ੨	-	੫੧੨
ਗੁਰਮੁਖਿ ਅਪਨਾ ਖਸਮੁ ਪਛਾਣੂ ॥	ਗੋਂਡ ੫, ੧੬, ੨ : ੪	-	੮੬੭
ਗੁਰਮੁਖਿ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਰਾਮੁ ਪਛਾਣੀ ॥	ਸਿਰੀ ੩, ਅਸ ੨੪, ੬ : ੧	-	੬੯
ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ ॥	ਸਾਰ ੪, ਵਾਰ ੩੩ ਸ, ੩, ੧ : ੧	-	੧੨੫੦
ਗੁਰਮੁਖਿ ਅੰਮ੍ਰਿਤੁ ਪੀਵਣਾ ਨਾਨਕ ਸਬਦੁ ਵੀਚਾਰਿ ॥	ਸੋਰ ੪, ਵਾਰ ੯ ਸ, ੩, ੧ : ੩	-	੬੪੬
ਗੁਰਮੁਖਿ ਅੰਮ੍ਰਿਤੁ ਪੀਵਣਾ ਵਾਹੁ ਵਾਹੁ ਕਰਹਿ ਲਿਵ ਲਾਇ ॥	ਗੂਜ ੩, ਵਾਰ ੧੬ ਸ, ੩, ੨ : ੩	-	੫੧੫
ਗੁਰਮੁਖਿ ਅਲਖੁ ਲਖਾਏ ਤਿਸੁ ਭਾਵੈ ॥	ਰਾਮ ੧, ਸਿਗੋ, ੩੫ : ੫	-	੯੪੨
ਗੁਰਮੁਖਿ ਅਲਿਪਤ ਰਹੇ ਲਿਵ ਲਾਈ ॥	ਗਉ ੩, ਅਸ ੩, ੫ : ੩	-	੨੩੦
ਗੁਰਮੁਖਿ ਅਲਿਪਤੁ ਰਹੈ ਸੰਸਾਰੇ ॥	ਮਾਝ ੩, ਅਸ ੧੫, ੩ : ੧	-	੧੧੮
ਗੁਰਮੁਖਿ ਅਲਿਪਤੁ ਲੇਪੁ ਕਦੇ ਨ ਲਾਗੈ ਸਦਾ ਰਹੈ ਸਰਣਾਈ ॥	ਪ੍ਰਭਾ ੧, ਅਸ ੪, ੬ : ੧	-	੧੩੪੪
ਗੁਰਮੁਖਿ ਸਜਣੁ ਗੁਣਕਾਰੀਆ ਮਿਲਿ ਸਜਣ ਹਰਿ ਗੁਣ ਗਾਇ ॥	ਸਿਰੀ ੪, ੬੭, ੧ : ੨	-	੪੦
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੰੀ ਕਰਮਿ ਧਿਆਈ ॥	ਸਾਰ ੪, ਵਾਰ ੧੬ ਸ, ੨, ੧ : ੫	-	੧੨੪੩
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥	ਆਸਾ ੧, ਪਟੀ, ੨੯ : ੨	-	੪੩੪
ਗੁਰਮੁਖਿ ਆਪਣਾ ਮਨੁ ਮਾਰਿਆ ਸਬਦਿ ਕਸਵਟੀ ਲਾਇ ॥	ਸਿਰੀ ੪, ਵਾਰ ੧੨ ਸ, ੩, ੨ : ੪	-	੮੭

ਗੁਰਮੁਖਿ ਆਪ ਪਛਾਣੈ ਸੰਤਹੁ ਰਾਮ ਨਾਮਿ ਲਿਵ ਲਾਈ ॥	ਰਾਮ ੩, ਅਸ ੩, ੮ : ੧	-	੯੧੦
ਗੁਰਮੁਖਿ ਆਪਿ ਵਡਾਈ ਦੇਵੈ ਸੋਇ ॥	ਵਡ ੩, ੬, ੩ : ੨	-	੫੬੦
ਗੁਰਮੁਖਿ ਆਪੁ ਗਵਾਇਆ ਨਿਤ ਹਰਿ ਹਰਿ ਜਾਪੈ ਰਾਮ ॥	ਬਿਲਾ ੪, ਛੰਤ ੧, ੨ : ੨	-	੮੪੪
ਗੁਰਮੁਖਿ ਆਪੁ ਪਛਾਣਿਆ ਹਰਿ ਨਾਮੁ ਵਸਿਆ ਮਨਿ ਆਇ ॥	ਗਉ ੩, ੩੬, ੩ : ੧	-	੧੬੨
ਗੁਰਮੁਖਿ ਆਪੁ ਪਛਾਣਿਆ ਤਿਨੀ ਇਕ ਮਨਿ ਧਿਆਇਆ ॥	ਆਸਾ ੩, ਅਸ ੩੫, ੨ : ੧	-	੪੨੯
ਗੁਰਮੁਖਿ ਆਪੁ ਪਛਾਣੀਐ ਅਵਰ ਕਿ ਕਰੇ ਕਰਾਇ ॥	ਸਿਰੀ ੧, ਅਸ ੧੧, ੯ : ੩	-	੬੦
ਗੁਰਮੁਖਿ ਆਪੁ ਪਛਾਣੀਐ ਬੁਰਾ ਨ ਦੀਸੈ ਕੋਇ ॥	ਸਾਰ ੪, ਵਾਰ ੧੯ ਸ, ੪, ੧ : ੩	-	੧੨੪੪
ਗੁਰਮੁਖਿ ਆਪੁ ਵੀਚਾਰੀਐ ਲਗੈ ਸਚਿ ਪਿਆਰੁ ॥	ਮਲਾ ੧, ਵਾਰ, ੧੦ : ੭	-	੧੨੮੩
ਗੁਰਮੁਖਿ ਆਪੇ ਕਰੇ ਕਰਾਏ ॥	ਮਾਝ ੩, ਅਸ ੨੬, ੮ : ੧	-	੧੨੫
ਗੁਰਮੁਖਿ ਆਪੇ ਦੇਇ ਵਡਾਈ ਆਪੇ ਸੇਵ ਕਰਾਏ ॥	ਸਿਰੀ ੩, ੪੮, ੨ : ੩	-	੩੨
ਗੁਰਮੁਖਿ ਆਪੇ ਦੇ ਵਡਿਆਈ ॥	ਬਿਲਾ ੧, ਅਸ ੧, ੫ : ੪	-	੮੩੧
ਗੁਰਮੁਖਿ ਆਪੇ ਦੇ ਵਡਿਆਈ ॥	ਮਾਰੂ ੩, ਸੋਲਾ ੨੨, ੧੪ : ੨	-	੧੦੬੬
ਗੁਰਮੁਖਿ ਆਪੇ ਦੇ ਵਡਿਆਈ ਆਪੇ ਸੇਵ ਕਰਾਏ ॥	ਸਿਰੀ ੩, ਅਸ ੧੮, ੨ : ੩	-	੬੪
ਗੁਰਮੁਖਿ ਆਪੇ ਬਖਸਿਓਨੁ ਹਰਿ ਨਾਮਿ ਸਮਾਣੇ ॥	ਮਾਰੂ ੩, ਵਾਰ, ੪ : ੧	-	੧੦੮੮
ਗੁਰਮੁਖਿ ਆਵਣੁ ਜਾਵਣੁ ਤੂਟਾ ॥	ਮਾਝ ੫, ਅਸ ੩੬, ੬ : ੨	-	੧੩੧
ਗੁਰਮੁਖਿ ਆਵੈ ਜਾਇ ਨਿਸੰਗੁ ॥	ਰਾਮ ੧, ਓਅੰ, ੨੨ : ੩	-	੯੩੨
ਗੁਰਮੁਖਿ ਇਹੁ ਮਨੁ ਭਗਤੀ ਜਾਗੇ ॥	ਆਸਾ ੧, ਅਸ ੮, ੭ : ੨	-	੪੧੫
ਗੁਰਮੁਖਿ ਇਹੁ ਮਨੁ ਰੰਗੀਐ ਦੂਜਾ ਰੰਗੁ ਜਾਈ ਰਾਮ ॥	ਵਡ ੩, ਛੰਤ ੫, ੪ : ੨	-	੫੭੧
ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥	ਗਉ ੩, ੨੫, ੩ : ੩	-	੧੫੯
ਗੁਰਮੁਖਿ ਇਹੁ ਮਨੁ ਲਇਆ ਸਵਾਰਿ ॥	ਧਨਾ ੩, ੬, ੩ : ੩	-	੬੬੫
ਗੁਰਮੁਖਿ ਏਹੁ ਮਨੁ ਜੀਵਤੁ ਮਰੈ ਸਚਿ ਰਹੈ ਲਿਵ ਲਾਇ ॥	ਸੋਰ ੪, ਵਾਰ ੨੧ ਸ, ੩, ੨ : ੩	-	੬੫੦
ਗੁਰਮੁਖਿ ਏਹੁ ਰੰਗੁ ਪਾਈਐ ਜਿਸ ਨੋ ਕਿਰਪਾ ਕਰੇ ਰਜਾਇ ॥	ਸਿਰੀ ੩, ੫੮, ੨ : ੪	-	੩੬
ਗੁਰਮੁਖਿ ਏਕਸੁ ਸਿਉ ਲਿਵ ਲਾਏ ॥	ਮਾਰੂ ੩, ਸੋਲਾ ੨੨, ੫ : ੧	-	੧੦੬੬
ਗੁਰਮੁਖਿ ਏਕ ਦ੍ਰਿਸਟਿ ਕਰਿ ਦੇਖਹੁ ਘਟਿ ਘਟਿ ਜੋਤਿ ਸਮੋਈ ਜੀਉ ॥	ਸੋਰ ੧, ੧੧, ੨ : ੨	-	੫੯੯
ਗੁਰਮੁਖਿ ਏਕੁ ਵਿਰਲਾ ਕੋ ਲਹੈ ॥	ਰਾਮ ੧, ਓਅੰ, ੭ : ੬	-	੯੩੦
ਗੁਰਮੁਖਿ ਏਕੋ ਏਕੁ ਪਛਾਤਾ ਗੁਰਮੁਖਿ ਹੋਇ ਲਖਾਵੈਗੋ ॥	ਕਾਨ ੪, ਅਸ ੪, ੫ : ੧	-	੧੩੧੦
ਗੁਰਮੁਖਿ ਏਕੋ ਜਾਣੀਐ ਜਾ ਸਤਿਗੁਰੁ ਦੇਇ ਬੁਝਾਇ ॥	ਮਾਰੂ ੩, ੫, ੨ : ੧	-	੯੯੪
ਗੁਰਮੁਖਿ ਏਕੋ ਬੁਝਿਆ ਏਕਸੁ ਮਾਹਿ ਸਮਾਇ ॥	ਸੂਹੀ ੩, ਅਸ ੪, ੭ : ੨	-	੭੫੭
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥	ਗਉ ੪, ਵਾਰ, ੧੫ : ੨	-	੩੦੯
ਗੁਰਮੁਖਿ ਸੰਸਾ ਮੂਲਿ ਨ ਹੋਵਈ ਚਿੰਤਾ ਵਿਚਹੁ ਜਾਇ ॥	ਬਿਲਾ ੪, ਵਾਰ ੯ ਸ, ੩, ੧ : ੧	-	੮੫੩
ਗੁਰਮੁਖਿ ਸਹਜ ਧੁਨਿ ਊਪਜੈ ਦੁਖੁ ਹਉਮੈ ਵਿਚਹੁ ਜਾਇ ॥	ਪ੍ਰਭਾ ੩, ਅਸ ੨, ੨ : ੧	-	੧੩੪੬
ਗੁਰਮੁਖਿ ਸਹਜਿ ਸਮਾਣੀਆ ਹਰਿ ਹਰਿ ਮਨਿ ਭਾਇਆ ॥	ਗਉ ੩, ੩੭, ੧ : ੪	-	੧੬੨
ਗੁਰਮੁਖਿ ਸਹਜਿ ਰਵੈ ਗੁਣ ਗਾਵੈ ਹਰਿ ਰਸੁ ਚੋਗ ਚੁਗਾਇਦਾ ॥	ਮਾਰੂ ੧, ਸੋਲਾ ੧੩, ੭ : ੩	-	੧੦੩੩
ਗੁਰਮੁਖਿ ਸਹਜੇ ਅੰਮ੍ਰਿਤੁ ਪੀਵੈ ਤ੍ਰਿਸਨਾ ਅਗਨਿ ਬੁਝਾਹਾ ਹੇ ॥	ਮਾਰੂ ੩, ਸੋਲਾ ੧੩, ੫ : ੩	-	੧੦੫੬
ਗੁਰਮੁਖਿ ਸਖੀਆ ਸਿਖ ਗੁਰੂ ਮੇਲਾਈਆ ॥	ਸੋਰ ੪, ਵਾਰ, ੧੪ : ੧	-	੬੪੮
ਗੁਰਮੁਖਿ ਸਖੀ ਸਹੇਲੀਆ ਸੇ ਆਪਿ ਹਰਿ ਭਾਈਆ ॥	ਤਿਲੰ ੪, ਅਸ ੨, ੧੧ : ੧	-	੭੨੬
ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥	ਗੂਜ ੪, ੫, ੧ : ੧	-	੪੯੩
ਗੁਰਮੁਖਿ ਸੰਗਤਿ ਸਭੈ ਬਿਚਾਰਹੁ ਵਾਹੁ ਵਾਹੁ ਕਾ ਬਡਾ ਤਮਾਸਾ ॥	ਸਵ ੪, ਗਯੰ, ੧੨ : ੫	-	੧੪੦੩
ਗੁਰਮੁਖਿ ਸਗਲੀ ਗਣਤ ਮਿਟਾਵੈ ॥	ਰਾਮ ੧, ਸਿਗੋ, ੩੭ : ੪	-	੯੪੨
ਗੁਰਮੁਖਿ ਸੰਗੀ ਕ੍ਰਿਸਨ ਮੁਰਾਰੇ ॥	ਮਾਝ ੫, ੧੩, ੨ : ੨	-	੯੮
ਗੁਰਮੁਖਿ ਸਚਾ ਮਨਿ ਵਸੈ ਸਚੁ ਸਉਦਾ ਕੀਤਾ ॥	ਰਾਮ ੩, ਵਾਰ, ੧੮ : ੨	-	੯੫੫
ਗੁਰਮੁਖਿ ਸਚਿ ਸਮਾਇ ਸੁ ਦਰਗਹ ਜਾਣੀਐ ॥	ਮਲਾ ੧, ਵਾਰ, ੨੧ : ੮	-	੧੨੮੮
ਗੁਰਮੁਖਿ ਸਚਿ ਰਤੇ ਬੈਰਾਗੀ ਨਿਜ ਘਰਿ ਵਾਸਾ ਪਾਇਦਾ ॥	ਮਾਰੂ ੩, ਸੋਲਾ ੧੫, ੨ : ੩	-	੧੦੫੮
ਗੁਰਮੁਖਿ ਸਚੀ ਊਤਮ ਬਾਣੀ ॥	ਮਾਰੂ ੩, ਸੋਲਾ ੧੫, ੬ : ੧	-	੧੦੫੮
ਗੁਰਮੁਖਿ ਸਚੀ ਆਸਕੀ ਜਿਤੁ ਪ੍ਰੀਤਮੁ ਸਚਾ ਪਾਈਐ ॥	ਸਲੋ ੪, ੧੦ : ੧	-	੧੪੨੨
ਗੁਰਮੁਖਿ ਸਚੁ ਸੰਜਮੁ ਕਰਣੀ ਸਾਰੁ ॥	ਮਾਰੂ ੩, ਸੋਲਾ ੧੫, ੮ : ੧	-	੧੦੫੯
ਗੁਰਮੁਖਿ ਸਚੁ ਸੰਜਮੁ ਤਤੁ ਗਿਆਨੁ ॥	ਵਡ ੩, ੬, ੧ : ੧	-	੫੫੯

ਗੁਰਮੁਖਿ ਸਚੁ ਕਮਾਵੈ ਕਰਣੀ ॥	ਮਾਰੂ ੩, ਸੋਲਾ ੧੫, ੫ : ੨	-	੧੦੫੮
ਗੁਰਮੁਖਿ ਸਚੁ ਬਾਣੀ ਪਰਗਟੁ ਹੋਇ ॥	ਰਾਮ ੧, ਸਿਗੋ, ੬੯ : ੨	-	੯੪੬
ਗੁਰਮੁਖਿ ਸਚੁ ਬੈਣੀ ਗੁਰਮੁਖਿ ਸਚੁ ਨੈਣੀ ॥	ਮਾਰੂ ੩, ਸੋਲਾ ੧੫, ੫ : ੧	-	੧੦੫੮
ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥	ਬਸੰ ੩, ੯, ੨ : ੧	-	੧੧੭੪
ਗੁਰਮੁਖਿ ਸਚੁ ਵਸੈ ਘਟ ਅੰਤਰਿ ਸਹਜੇ ਸਚਿ ਸਮਾਈ ਹੇ ॥	ਮਾਰੂ ੪, ਸੋਲਾ ੧, ੧ : ੩	-	੧੦੬੯
ਗੁਰਮੁਖਿ ਸਚੈ ਸਬਦਿ ਰਤੇ ਆਪਿ ਮੇਲੇ ਕਰਤਾਰਿ ॥	ਸਿਰੀ ੩, ੬੦, ੨ : ੪	-	੩੭
ਗੁਰਮੁਖਿ ਸਚੈ ਭਾਵਦੇ ਦਰਿ ਸਚੈ ਸਚਿਆਰ ॥	ਬਿਹਾ ੪, ਵਾਰ ੩ ਸ, ੩, ੧ : ੧	-	੫੪੯
ਗੁਰਮੁਖਿ ਸਚੋ ਸਚੁ ਕਮਾਵੈ ॥	ਮਾਰੂ ੩, ਸੋਲਾ ੧੫, ੧੬ : ੧	-	੧੦੫੯
ਗੁਰਮੁਖਿ ਸਚੋ ਸਚੁ ਲਿਖਹਿ ਵੀਚਾਰੁ ॥	ਮਾਝ ੩, ਅਸ ੨੩, ੭ : ੧	-	੧੨੩
ਗੁਰਮੁਖਿ ਸਚੋ ਸਚੁ ਵਖਾਣੀ ॥	ਮਾਰੂ ੩, ਸੋਲਾ ੧੫, ੬ : ੨	-	੧੦੫੮
ਗੁਰਮੁਖਿ ਸਦ ਸੇਵਹਿ ਸਚੋ ਸਚਾ ਗੁਰਮੁਖਿ ਸਬਦੁ ਸੁਣਾਇਦਾ ॥	ਮਾਰੂ ੩, ਸੋਲਾ ੧੫, ੬ : ੩	-	੧੦੫੮
ਗੁਰਮੁਖਿ ਸਦਾ ਅਰਾਧਿ ਹਰਿ ਮੇਰੀ ਜਿੰਦੁੜੀਏ ਮਨ ਚਿੰਦਿਅੜਾ ਫਲੁ ਪਾਵੈ ਰਾਮ ॥	ਬਿਹਾ ੪, ੧, ੩ : ੩	-	੫੩੮
ਗੁਰਮੁਖਿ ਸਦਾ ਸਲਾਹੀਐ ਸਚਾ ਵੇਪਰਵਾਹੁ ॥	ਸੂਹੀ ੩, ਅਸ ੩, ੧* : ੨	-	੭੫੫
ਗੁਰਮੁਖਿ ਸਦਾ ਸਲਾਹੀਐ ਸਚੁ ਕੀਮਤਿ ਕੀਜੈ ॥	ਮਾਰੂ ੩, ਵਾਰ, ੭ : ੩	-	੧੦੮੯
ਗੁਰਮੁਖਿ ਸਦਾ ਸਲਾਹੀਐ ਕਰਤਾ ਕਰੇ ਸੁ ਹੋਈ ॥	ਸੂਹੀ ੩, ਵਾਰ, ੭ : ੫	-	੭੮੮
ਗੁਰਮੁਖਿ ਸਦਾ ਸਲਾਹੀਐ ਸਭਿ ਤਿਸ ਦੇ ਜਚਾ ॥	ਮਾਰੂ ੩, ਵਾਰ, ੨੨ : ੫	-	੧੦੯੪
ਗੁਰਮੁਖਿ ਸਦਾ ਸੋਹਾਗਣੀ ਪਿਰੁ ਰਾਖਿਆ ਉਰ ਧਾਰਿ ॥	ਸਿਰੀ ੩, ੪੬, ੨ : ੧	-	੩੧
ਗੁਰਮੁਖਿ ਸਦਾ ਸੋਹਾਗਣੀ ਭੈ ਭਗਤਿ ਸੀਗਾਰਿ ॥	ਆਸਾ ੩, ਅਸ ੩੪, ੪ : ੧	-	੪੨੮
ਗੁਰਮੁਖਿ ਸਦਾ ਹਰਿ ਰੰਗੁ ਹੈ ਹਰਿ ਕਾ ਨਾਉ ਮਨਿ ਭਾਇਆ ॥	ਬਿਲਾ ੪, ਵਾਰ ੭ ਸ, ੩, ੨ : ੧	-	੮੫੧
ਗੁਰਮੁਖਿ ਸਦਾ ਦਰਿ ਸੋਹਣੇ ਗੁਰ ਕਾ ਸਬਦੁ ਕਮਾਹਿ ॥	ਵਡ ੪, ਵਾਰ ੧੩ ਸ, ੩, ੨ : ੧	-	੫੯੧
ਗੁਰਮੁਖਿ ਸਦਾ ਧਿਆਈਐ ਅੰਦਰਿ ਹਰਿ ਪ੍ਰੀਤੀ ॥	ਰਾਮ ੩, ਵਾਰ, ੧੦ : ੩	-	੯੫੧
ਗੁਰਮੁਖਿ ਸਦਾ ਧਿਆਈਐ ਏਕੁ ਨਾਮੁ ਕਰਤਾਰੁ ॥	ਸਿਰੀ ੩, ੪੦, ੪ : ੨	-	੨੯
ਗੁਰਮੁਖਿ ਸਦਾ ਮੁਖ ਊਜਲੇ ਹਰਿ ਵਸਿਆ ਮਨਿ ਆਇ ॥	ਸਿਰੀ ੩, ਅਸ ੨੧, ੧ : ੨	-	੬੬
ਗੁਰਮੁਖਿ ਸਦਾ ਰਹਹਿ ਰੰਗਿ ਰਾਤੇ ਅਨਦਿਨੁ ਲੈਦੇ ਲਾਹਾ ਹੇ ॥	ਮਾਰੂ ੩, ਸੋਲਾ ੧੧, ੧੩ : ੩	-	੧੦੫੫
ਗੁਰਮੁਖਿ ਸਦਾ ਰਹੈ ਰੰਗਿ ਰਾਤੀ ਮਿਲਿ ਸਚੇ ਸੋਭਾ ਪਾਵਣਿਆ ॥	ਮਾਝ ੪, ਅਸ ੩੪, ੬ : ੩	-	੧੩੦
ਗੁਰਮੁਖਿ ਸੰਧਿ ਮਿਲੈ ਮਨੁ ਮਾਨੈ ॥	ਗਉ ੧, ਅਸ ੧੬, ੭ : ੨	-	੨੨੮
ਗੁਰਮੁਖਿ ਸਨਮੁਖੁ ਮਨਮੁਖਿ ਵੇਮੁਖੀਆ ॥	ਮਾਝ ੫, ਅਸ ੩੬, ੭ : ੨	-	੧੩੧
ਗੁਰਮੁਖਿ ਸਬਦਿ ਸਿਞਾਪਦੇ ਤਿਤੁ ਸਾਚੈ ਦਰਬਾਰਿ ॥	ਸਲੋ ੩, ੨੬ : ੪	-	੧੪੧੫
ਗੁਰਮੁਖਿ ਸਬਦਿ ਰੰਗਾਵਲੇ ਅਹਿਨਿਸਿ ਹਰਿ ਰਸੁ ਭੋਗੁ ॥	ਸਿਰੀ ੧, ਅਸ ੧੫, ੩ : ੩	-	੬੩
ਗੁਰਮੁਖਿ ਸਬਦਿ ਵਖਾਣੈ ਕੋਇ ॥	ਆਸਾ ੩, ੪੨, ੨ : ੪	-	੩੬੧
ਗੁਰਮੁਖਿ ਸਬਦੁ ਅੰਮ੍ਰਿਤੁ ਹੈ ਸਾਰੁ ॥	ਰਾਮ ੧, ਓਅੰ, ੨੨ : ੭	-	੯੩੨
ਗੁਰਮੁਖਿ ਸਬਦੁ ਸਚੁ ਕਰਣੀ ਸਾਰੁ ॥	ਵਡ ੩, ੬, ੪ : ੧	-	੫੬੦
ਗੁਰਮੁਖਿ ਸਬਦੁ ਸਮ੍ਹਾਲੀਐ ਸਚੇ ਕੇ ਗੁਣ ਗਾਉ ॥	ਮਲਾ ੧, ਵਾਰ ੧੯ ਸ, ੩, ੨ : ੩	-	੧੨੮੬
ਗੁਰਮੁਖਿ ਸਬਦੁ ਕਮਾਈਐ ਹਰਿ ਵਸੈ ਮਨਿ ਆਇ ॥	ਸਿਰੀ ੩, ਅਸ ੨੨, ੨ : ੨	-	੬੭
ਗੁਰਮੁਖਿ ਸਬਦੁ ਪਛਾਣੀਐ ਹਰਿ ਅੰਮ੍ਰਿਤ ਨਾਮਿ ਸਮਾਇ ॥	ਸਿਰੀ ੩, ੪੦, ੨ : ੨	-	੨੯
ਗੁਰਮੁਖਿ ਸਬਦੁ ਵਸੈ ਮਨਿ ਸਾਚਾ ਸਦ ਸੇਵੇ ਸੁਖਦਾਤਾ ਹੇ ॥	ਮਾਰੂ ੩, ਸੋਲਾ ੮, ੧੧ : ੩	-	੧੦੫੧
ਗੁਰਮੁਖਿ ਸਬਦੇ ਸਚਿ ਲਿਵ ਲਾਗੈ ਕਰਿ ਨਦਰੀ ਮੇਲਿ ਮਿਲਾਏ ॥	ਰਾਮ ੧, ਸਿਗੋ, ੫੮ : ੫	-	੯੪੪
ਗੁਰਮੁਖਿ ਸਬਦੇ ਰਤਿਆ ਸੀਤਲੁ ਹੋਏ ਆਪੁ ਗਵਾਇ ॥	ਸੋਰ ੪, ਵਾਰ ੧੯ ਸ, ੩, ੨ : ੨	-	੬੪੯
ਗੁਰਮੁਖਿ ਸਭ ਪਵਿਤੁ ਹੈ ਧਨੁ ਸੰਪੈ ਮਾਇਆ ॥	ਸਾਰ ੪, ਵਾਰ, ੨੨ : ੧	-	੧੨੪੬
ਗੁਰਮੁਖਿ ਸਭੁ ਵਾਪਾਰੁ ਭਲਾ ਜੇ ਸਹਜੇ ਕੀਜੈ ਰਾਮ ॥	ਵਡ ੩, ਛੰਤ ੨, ੧ : ੧	-	੫੬੮
ਗੁਰਮੁਖਿ ਸਮਝਹੁ ਸਦਾ ਸੁਖੁ ਹੋਈ ॥	ਗਉ ੩, ਅਸ ੨, ੪ : ੩	-	੨੩੦
ਗੁਰਮੁਖਿ ਸਮਝੈ ਰੋਗੁ ਨ ਹੋਈ ॥	ਮਾਰੂ ੧, ਸੋਲਾ ੧੭, ੧੩ : ੧	-	੧੦੩੮
ਗੁਰਮੁਖਿ ਸਰ ਅਪਸਰ ਬਿਧਿ ਜਾਣੈ ॥	ਰਾਮ ੧, ਸਿਗੋ, ੩੧ : ੩	-	੯੪੧
ਗੁਰਮੁਖਿ ਸਾਇਰਿ ਪਾਹਣ ਤਾਰੇ ॥	ਰਾਮ ੧, ਸਿਗੋ, ੪੦ : ੫	-	੯੪੨
ਗੁਰਮੁਖਿ ਸਾਸਤ੍ਰ ਸਿਮ੍ਰਿਤਿ ਬੇਦ ॥	ਰਾਮ ੧, ਸਿਗੋ, ੩੭ : ੧	-	੯੪੨
ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥	ਮਾਰੂ ੩, ਸੋਲਾ ੧੪, ੪ : ੩	-	੧੦੫੭

ਗੁਰਮੁਖਿ ਸਾਚਾ ਸਬਦਿ ਸਲਾਹੈ ਮਨਿ ਸਾਚਾ ਤਿਸੁ ਰੋਗੁ ਗਇਆ ॥	ਭੈਰ ੧, ਅਸ ੧, ੯ : ੧	੧੧੫੩
ਗੁਰਮੁਖਿ ਸਾਚਾ ਸਬਦਿ ਪਛਾਤਾ ॥	ਮਾਰੂ ੩, ਸੋਲਾ ੭, ੧੩ : ੧	੧੦੫੧
ਗੁਰਮੁਖਿ ਸਾਚਾ ਨਾਮੁ ਮੁਰਾਰੀ ॥	ਆਸਾ ੧, ਅਸ ੬, ੧*: ੨	੪੧੪
ਗੁਰਮੁਖਿ ਸਾਚਾ ਲਗੈ ਪਿਆਰੁ ॥	ਭੈਰ ੩, ੧੦, ੧*: ੨	੧੧੨੯
ਗੁਰਮੁਖਿ ਸਾਚਿ ਨਾਮਿ ਪਤਿ ਊਤਮ ਹੋਇ ॥	ਰਾਮ ੧, ਸਿਗੋ, ੪੨ : ੫	੯੪੨
ਗੁਰਮੁਖਿ ਸਾਚਿ ਭਗਤਿ ਨਿਸਤਾਰੇ ॥	ਗਉ ੧, ਅਸ ੯, ੮ : ੩	੨੨੫
ਗੁਰਮੁਖਿ ਸਾਚਿ ਰਹਿਆ ਲਿਵ ਲਾਏ ॥	ਗਉ ੩, ਅਸ ੬, ੬ : ੧	੨੩੨
ਗੁਰਮੁਖਿ ਸਾਚੀ ਕਾਰ ਕਮਾਇ ॥	ਰਾਮ ੧, ਸਿਗੋ, ੩੫ : ੩	੯੪੨
ਗੁਰਮੁਖਿ ਸਾਚੁ ਸਬਦੁ ਬੀਚਾਰੈ ਕੋਇ ॥	ਰਾਮ ੧, ਸਿਗੋ, ੬੯ : ੧	੯੪੬
ਗੁਰਮੁਖਿ ਸਾਚੁ ਤਹਾ ਗੁਦਰਾਣੁ ॥	ਆਸਾ ੧, ੨੧, ੫ : ੪	੩੫੫
ਗੁਰਮੁਖਿ ਸਾਚੁ ਮਿਲੈ ਸੁਖੁ ਪਾਵਾ ॥	ਮਾਰੂ ੧, ਸੋਲਾ ੩, ੧੧ : ੨	੧੦੨੩
ਗੁਰਮੁਖਿ ਸਾਚੁ ਮਿਲੈ ਤਾ ਵੇਖਾ ॥	ਮਾਝ ੩, ਅਸ ੨, ੩ : ੨	੧੧੦
ਗੁਰਮੁਖਿ ਸਾਚੁ ਰਖਿਆ ਉਰ ਧਾਰਿ ॥	ਰਾਮ ੧, ਸਿਗੋ, ੭੧ : ੨	੯੪੬
ਗੁਰਮੁਖਿ ਸਾਚੇ ਸਾਚੈ ਦਰਬਾਰਿ ॥	ਆਸਾ ੧, ੨੧, ੧ : ੨	੩੫੫
ਗੁਰਮੁਖਿ ਸਾਚੇ ਕਾ ਭਉ ਪਾਵੈ ॥	ਰਾਮ ੧, ਸਿਗੋ, ੨੭ : ੧	੯੪੧
ਗੁਰਮੁਖਿ ਸਾਚੇ ਕੇ ਗੁਣ ਗਾਏ ॥	ਰਾਮ ੧, ਸਿਗੋ, ੪੨ : ੩	੯੪੨
ਗੁਰਮੁਖਿ ਸਾਚੇ ਮਨੁ ਪਤੀਆਇ ॥	ਰਾਮ ੧, ਸਿਗੋ, ੩੫ : ੪	੯੪੨
ਗੁਰਮੁਖਿ ਸਾਚੇ ਲਗੈ ਧਿਆਨੁ ॥	ਵਡ ੩, ੬, ੧ : ੨	੫੫੯
ਗੁਰਮੁਖਿ ਸਾਚੈ ਕੀਆ ਅਕਾਰਾ ॥	ਮਾਰੂ ੩, ਸੋਲਾ ੧੧, ੯ : ੧	੧੦੫੪
ਗੁਰਮੁਖਿ ਸਾਚੈ ਰਹੈ ਸਮਾਏ ॥	ਰਾਮ ੧, ਸਿਗੋ, ੪੨ : ੪	੯੪੨
ਗੁਰਮੁਖਿ ਸਾਂਤਿ ਊਤਮ ਕਰਾਮੰ ॥	ਬਿਲਾ ੧, ਅਸ ੧, ੭ : ੨	੮੩੧
ਗੁਰਮੁਖਿ ਸਾਂਤਿ ਸਦਾ ਸੁਖੁ ਪਾਏ ॥	ਮਾਰੂ ੩, ਸੋਲਾ ੧੧, ੧੨ : ੧	੧੦੫੫
ਗੁਰਮੁਖਿ ਸਾਧ ਸੇਈ ਪ੍ਰਭ ਭਾਏ ਕਰਿ ਕਿਰਪਾ ਆਪਿ ਮਿਲਾਵੈ ॥	ਰਾਮ ੪, ੩, ੧ : ੨	੮੮੧
ਗੁਰਮੁਖਿ ਸਾਧੂ ਸਰਣਿ ਤੁਮਾਰੀ ॥	ਮਾਰੂ ੧, ਸੋਲਾ ੯, ੨ : ੧	੧੦੨੮
ਗੁਰਮੁਖਿ ਸਾਲਾਹਨਿ ਸੇ ਸਾਦੁ ਪਾਇਨਿ ਮੀਠਾ ਅੰਮ੍ਰਿਤੁ ਸਾਰੁ ॥	ਪ੍ਰਭਾਂ ੩, ੩, ੨ : ੧	੧੩੩੩
ਗੁਰਮੁਖਿ ਸਾਲਾਹੇ ਸੁਖਦਾਤੇ ਮਨਿ ਮੇਲੇ ਕੀਮਤਿ ਪਾਇਦਾ ॥	ਮਾਰੂ ੩, ਸੋਲਾ ੨੨, ੧੩ : ੩	੧੦੬੬
ਗੁਰਮੁਖਿ ਸਿਖ ਸੋਈ ਜਨੁ ਪਾਏ ਜਿਸ ਨੋ ਨਦਰਿ ਕਰੇ ਕਰਤਾਰੁ ॥	ਮਲਾ ੧, ੫, ੩ : ੨	੧੨੫੬
ਗੁਰਮੁਖਿ ਸੁਖੀਆ ਮਨਮੁਖਿ ਦੁਖੀਆ ॥	ਮਾਝ ੫, ਅਸ ੩੬, ੭ : ੧	੧੩੧
ਗੁਰਮੁਖਿ ਸੁਣਣਾ ਸਾਚਾ ਨਾਉ ॥	ਆਸਾ ੧, ੬, ੪ : ੨	੩੫੦
ਗੁਰਮੁਖਿ ਸੁਰਤਿ ਸਬਦੁ ਨੀਸਾਨੁ ॥	ਆਸਾ ੧, ਅਸ ੬, ੧ : ੩	੪੧੪
ਗੁਰਮੁਖਿ ਸੁਖੁ ਊਪਜੈ ਦੁਖੁ ਕਦੇ ਨ ਹੋਈ ॥	ਆਸਾ ੩, ਅਸ ੨੬, ੪ : ੧	੪੨੪
ਗੁਰਮੁਖਿ ਸੇਈ ਸੋਹਦੇ ਜਿਨ ਕਿਰਪਾ ਕਰੇ ਕਰਤਾਰੁ ॥	ਸਿਰੀ ੩, ਅਸ ੧੯, ੭ : ੨	੬੫
ਗੁਰਮੁਖਿ ਸੇਵਕ ਭਾਇ ਹਰਿ ਧਨੁ ਮਿਲੈ ਤਿਥਹੁ ਕਰਮਹੀਣ ਲੈ ਨ ਸਕਹਿ ਹੋਰ ਥੈ ਦੇਸ ਦਿਸੰਤਰਿ ਹਰਿ ਧਨੁ ਨਾਹਿ ॥	ਬਿਲਾ ੪, ਵਾਰ, ੮ : ੫	੮੫੩
ਗੁਰਮੁਖਿ ਸੇਵਕ ਰਹੇ ਸਮਾਇ ॥	ਧਨਾ ੧, ਅਸ ੨, ੫ : ੪	੬੮੬
ਗੁਰਮੁਖਿ ਸੇਵ ਨ ਕੀਨੀਆ ਹਰਿ ਨਾਮਿ ਨ ਲਗੋ ਪਿਆਰੁ ॥	ਵਡ ੪, ਵਾਰ ੧੭ ਸ, ੩, ੧ : ੧	੫੯੨
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥	ਬਿਲਾ ੪, ੬, ੩ : ੧	੮੦੦
ਗੁਰਮੁਖਿ ਸੇਵਾ ਅੰਮ੍ਰਿਤ ਰਸੁ ਪੀਜੈ ॥	ਗਉ ੩, ੩੩, ੧*: ੨	੧੬੧
ਗੁਰਮੁਖਿ ਸੇਵਾ ਹਰਿ ਘਾਲ ਥਾਇ ਪਾਈ ॥	ਗਉ ੩, ੩੨, ੧*: ੨	੧੬੧
ਗੁਰਮੁਖਿ ਸੇਵਾ ਘਾਲਿ ਜਿਨਿ ਘਾਲੀ ॥	ਭੈਰ ੪, ੩, ੨ : ੧	੧੧੩੪
ਗੁਰਮੁਖਿ ਸੇਵਾ ਥਾਇ ਪਵੈ ਉਨਮਨਿ ਤਤੁ ਕਮਾਹੁ ॥	ਸੂਹੀ ੩, ਵਾਰ ੧੦ ਸ, ੧, ੧ : ੪	੭੮੮
ਗੁਰਮੁਖਿ ਸੇਵਾ ਪ੍ਰਾਨ ਅਧਾਰਾ ॥	ਗਉ ੩, ਅਸ ੨, ੧ : ੧	੨੨੯
ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥	ਗਉ ੩, ੨੯, ੩ : ੧	੧੬੦
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਈ ਮੈ ਸਤਿਗੁਰ ਅਲਖੁ ਲਖਾਰੇ ॥	ਨਟ ੪, ਅਸ ੫, ੪ : ੨	੯੮੩
ਗੁਰਮੁਖਿ ਸੇਵਾ ਮੇਰੇ ਪ੍ਰਭ ਭਾਵੈ ਸਚੁ ਸੁਣਿ ਲੇਖੈ ਪਾਇਦਾ ॥	ਮਾਰੂ ੩, ਸੋਲਾ ੧੫, ੧੫ : ੩	੧੦੫੯
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥	ਮਾਰੂ ੩, ਸੋਲਾ ੬, ੯ : ੨	੧੦੪੯
ਗੁਰਮੁਖਿ ਸੇਵਿ ਸਲਾਹਿ ਸਚਾ ਉਰ ਧਾਰਿਆ ॥	ਸੂਹੀ ੩, ਵਾਰ, ੧੬ : ੨	੭੯੦

ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥	ਮਾਰੂ ੫, ਸੋਲਾ ੨, ੧੩ : ੧	-	੧੦੭੩
ਗੁਰਮੁਖਿ ਸੋਭਾ ਸਾਚੁ ਦੁਆਰਾ ॥	ਗਉ ੩, ਅਸ ੨, ੧ : ੩	-	੨੨੯
ਗੁਰਮੁਖਿ ਹਉਮੈ ਅਗਨਿ ਨਿਵਾਰੀ ॥	ਰਾਮ ੧, ਸਿਗੋ, ੪੪ : ੬	-	੯੪੩
ਗੁਰਮੁਖਿ ਹਉਮੈ ਸਬਦਿ ਜਲਾਏ ॥	ਰਾਮ ੧, ਸਿਗੋ, ੪੨ : ੨	-	੯੪੨
ਗੁਰਮੁਖਿ ਹਉਮੈ ਚੁਕੈ ਪੀਰ ॥	ਮਾਝ ੩, ਅਸ ੨੬, ੪ : ੨	-	੧੨੫
ਗੁਰਮੁਖਿ ਹਉਮੈ ਮਾਰੀਐ ਮਨੁ ਨਿਰਮਲੁ ਹੋਈ ॥	ਆਸਾ ੩, ਅਸ ੨੬, ੪ : ੨	-	੪੨੪
ਗੁਰਮੁਖਿ ਹਉਮੈ ਵਿਚਹੁ ਖੋਵੈ ਤਉ ਨਾਨਕ ਸਹਜਿ ਸਮਾਵੈ ॥	ਰਾਮ ੧, ਸਿਗੋ, ੬੪ : ੬	-	੯੪੫
ਗੁਰਮੁਖਿ ਹਸੈ ਗੁਰਮੁਖਿ ਰੋਵੈ ॥	ਸਲੋ ੪, ੧੪ : ੧	-	੧੪੨੨
ਗੁਰਮੁਖਿ ਹਛੇ ਨਿਰਮਲੇ ਗੁਰ ਕੈ ਸਬਦਿ ਸੁਭਾਇ ॥	ਸਲੋ ੩, ੪੫ : ੩	-	੧੪੧੮
ਗੁਰਮੁਖਿ ਹਰਿ ਸਾਲਾਹਿਆ ਜਿੰਨਾ ਤਿਨ ਸਲਾਹਿ ਹਰਿ ਜਾਤਾ ॥	ਪ੍ਰਭਾ ੩, ੩, ੧ : ੧	-	੧੩੩੩
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥	ਬਸੰ ੪, ੨, ੩ : ੧	-	੧੧੭੮
ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥	ਸੂਹੀ ੪, ੬, ੧ : ੨	-	੭੩੨
ਗੁਰਮੁਖਿ ਹਰਿ ਹਰਿ ਨਾਮੁ ਜਪੰਨਿ ॥	ਸੂਹੀ ੩, ਅਸ ੪, ੧*: ੧	-	੭੫੬
ਗੁਰਮੁਖਿ ਹਰਿ ਹਰਿ ਮੀਠਾ ਲਾਗੈ ਹਰਿ ਹਰਿ ਨਾਮਿ ਸਮਾਈਐ ॥	ਰਾਮ ੧, ਅਸ ੩, ੧*: ੨	-	੯੦੩
ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥	ਆਸਾ ੪, ੫੯, ੧ : ੧	-	੩੬੭
ਗੁਰਮੁਖਿ ਹਰਿ ਕੀਰਤਿ ਫਲੁ ਪਾਈਐ ਜਿਨ ਕਉ ਹਰਿ ਲਿਖਿ ਪਾਹਿ ॥	ਸੋਰ ੪, ਵਾਰ ੨੨ ਸ, ੩, ੨ : ੨	-	੬੫੧
ਗੁਰਮੁਖਿ ਹਰਿ ਗੁਣ ਆਖਿ ਵਖਾਣੀ ॥	ਆਸਾ ੪, ੫੭, ੧ : ੨	-	੩੬੭
ਗੁਰਮੁਖਿ ਹਰਿ ਗੁਣ ਗਾਇ ਸਹਜਿ ਸੁਖ ਸਾਰਈ ॥	ਸਲੋ ੫, ੬ : ੫	-	੧੪੨੫
ਗੁਰਮੁਖਿ ਹਰਿ ਗੁਣ ਗਾਇ ਰੰਗਿ ਰੰਗੇਤੜਾ ॥	ਸੂਹੀ ੧, ਅਸ ੩, ੪ : ੨	-	੭੫੨
ਗੁਰਮੁਖਿ ਹਰਿ ਗੁਣ ਗਾਏ ॥	ਸੂਹੀ ੪, ਛੰਤ ੩, ੧ : ੧	-	੭੭੪
ਗੁਰਮੁਖਿ ਹਰਿ ਜੀਉ ਏਕੋ ਜਾਤਾ ॥	ਮਾਰੂ ੩, ਸੋਲਾ ੪, ੧੬ : ੧	-	੧੦੪੮
ਗੁਰਮੁਖਿ ਹਰਿ ਜੀਉ ਸਦਾ ਧਿਆਵਹੁ ਜਬ ਲਗੁ ਜੀਅ ਪਰਾਨ ॥	ਪ੍ਰਭਾ ੩, ੫, ੧ : ੧	-	੧੩੩੪
ਗੁਰਮੁਖਿ ਹਰਿ ਦਰਿ ਸੋਭਾ ਪਾਏ ॥	ਮਾਝ ੩, ਅਸ ੨੬, ੩ : ੧*	-	੧੨੫
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥	ਮਾਰੂ ੪, ਸੋਲਾ ੧, ੧੩ : ੨	-	੧੦੭੦
ਗੁਰਮੁਖਿ ਹਰਿ ਪੜੀਐ ਗੁਰਮੁਖਿ ਹਰਿ ਸੁਣੀਐ ਹਰਿ ਜਪਤ ਸੁਣਤ ਦੁਖੁ ਜਾਇ ਜੀਉ ॥	ਆਸਾ ੪, ਛੰਤ ੧੦, ੨ : ੨	-	੪੪੪
ਗੁਰਮੁਖਿ ਹਰਿ ਪ੍ਰਭੁ ਮਨਿ ਵਸੈ ਤਾਂ ਸਦਾ ਸਦਾ ਸੁਖੁ ਹੋਇ ॥	ਮਲਾ ੧, ਵਾਰ ੮ ਸ, ੩, ੧ : ੩	-	੧੨੮੧
ਗੁਰਮੁਖਿ ਹਰਿ ਫਲੁ ਪਾਵਹੁ ॥	ਸੂਹੀ ੩, ਛੰਤ ੧, ੧ : ੨	-	੭੬੭
ਗੁਰਮੁਖਿ ਹਰਿ ਭਗਤਿ ਹਰਿ ਆਪਿ ਲਹਾਈ ॥	ਵਡ ੪, ਵਾਰ, ੧੩ : ੫	-	੫੯੧
ਗੁਰਮੁਖਿ ਹਰਿ ਰਸੁ ਅੰਤਰਿ ਡੀਠਾ ॥	ਮਾਰੂ ੧, ਸੋਲਾ ੧੦, ੩ : ੨	-	੧੦੩੦
ਗੁਰਮੁਖਿ ਹਰਿ ਰਸੁ ਚਾਖੈ ਕੋਇ ॥	ਧਨਾ ੩, ੨, ੧*: ੧	-	੬੬੪
ਗੁਰਮਤਿ ਹਰਿ ਰਸੁ ਪਾਈਐ ਹੋਰਿ ਤਿਆਗਹੁ ਨਿਹਫਲ ਕਾਮਾ ॥	ਬਿਲਾ ੪, ੨, ੧*: ੨	-	੭੯੯
ਗੁਰਮੁਖਿ ਹਰਿ ਰਾਵੇ ਸੁਖ ਸਾਗਰੁ ॥	ਵਡ ੪, ੧, ੧ : ੨	-	੫੬੦
ਗੁਰਮੁਖਿ ਹਰਿ ਲਿਵ ਗੁਰਮੁਖਿ ਜਾਤੀ ॥	ਮਾਰੂ ੧, ਸੋਲਾ ੧੦, ੧੭ : ੨	-	੧੦੩੧
ਗੁਰਮੁਖਿ ਹਰਿ ਲਿਵ ਲਾਵੈ ॥	ਗਉ ੪, ੬੪, ੧*: ੧	-	੧੭੨
ਗੁਰਮੁਖਿ ਹਰਿ ਵੇਖਹਿ ਗੁਰਮੁਖਿ ਹਰਿ ਬੋਲਹਿ ਗੁਰਮੁਖਿ ਹਰਿ ਸਹਜਿ ਰੰਗੁ ਲਾਇਆ ॥	ਗੂਜ ੩, ਵਾਰ ੧੧ ਸ, ੩, ੧ : ੩	-	੫੧੨
ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥	ਸੋਰ ੩, ਅਸ ੧, ੩ : ੨	-	੬੩੭
ਗੁਰਮੁਖਿ ਹਿਰਦੈ ਸਾਂਤਿ ਹੈ ਨਾਉ ਉਗਵਿ ਆਇਆ ॥	ਸਾਰ ੪, ਵਾਰ, ੧੮ : ੧	-	੧੨੪੪
ਗੁਰਮੁਖਿ ਹਿਰਦੈ ਜਾ ਕੈ ਹਰਿ ਹਰਿ ਸੋਈ ਭਗਤੁ ਇਕਾਤੀ ਜੀਉ ॥	ਮਾਝ ੫, ੧੩, ੩ : ੩	-	੯੮
ਗੁਰਮੁਖਿ ਹਿਰਦੈ ਜਿਨਿ ਰਾਮੁ ਪਛਾਤਾ ॥	ਗਉ ੩, ੨੬, ੨ : ੧	-	੧੫੯
ਗੁਰਮੁਖਿ ਹਿਰਦੈ ਨਾਮੁ ਵਸਾਏ ॥	ਮਾਰੂ ੩, ਸੋਲਾ ੧੧, ੧੨ : ੨	-	੧੦੫੫
ਗੁਰਮੁਖਿ ਹਿਰਦੈ ਵੁਠਾ ਆਪਿ ਆਏ ॥	ਮਾਝ ੩, ਅਸ ੨੬, ੮ : ੨	-	੧੨੫
ਗੁਰਮੁਖਿ ਹੁਕਮੁ ਮੰਨੇ ਸਹ ਕੇਰਾ ਹੁਕਮੇ ਹੀ ਸੁਖੁ ਪਾਏ ॥	ਸਲੋ ੪, ੧੮ : ੧	-	੧੪੨੩
ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥	ਗੂਜ ੧, ੨, ੨ : ੨	-	੪੮੯
ਗੁਰਮੁਖਿ ਹੋਇ ਸੁ ਅਲਿਪਤੋ ਵਰਤੈ ਓਸ ਦਾ ਪਾਸੁ ਛਡਿ ਗੁਰ ਪਾਸਿ ਬਹਿ ਜਾਇਆ ॥	ਗਉ ੪, ਵਾਰ ੮ ਸ, ੪, ੨ : ੫	-	੩੦੩

ਗੁਰਮੁਖਿ ਹੋਇ ਸੁ ਹੁਕਮੁ ਪਛਾਣੈ ਮਾਨੈ ਹੁਕਮੁ ਸਮਾਇਦਾ ॥	ਮਾਰੂ ੧, ਸੋਲਾ ੧੬, ੯ : ੩	-	੧੦੩੭
ਗੁਰਮੁਖਿ ਹੋਇ ਸੁ ਕਰੇ ਵੀਚਾਰੁ ਓਸੁ ਅਲਿਪਤੋ ਰਹਣਾ ॥	ਰਾਮ ੩, ਵਾਰ ੧੩ ਸ, ੩, ੧ : ੬	-	੯੫੩
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥	ਸੋਰ ੪, ਵਾਰ ੧੨ ਸ, ੩, ੧ : ੨	-	੬੪੭
ਗੁਰਮੁਖਿ ਹੋਇ ਸੁ ਰਾਚੈ ਨਾਇ ॥	ਪ੍ਰਭਾ ੧, ੧੨, ੩ : ੪	-	੧੩੩੦
ਗੁਰਮੁਖਿ ਹੋਇ ਕਾਇਆ ਗੜੁ ਲੀਜੈ ॥	ਰਾਮ ੧, ਅਸ ੫, ੪ : ੩	-	੯੦੫
ਗੁਰਮੁਖਿ ਹੋਇ ਤ ਸਚਿ ਸਮਾਏ ॥	ਆਸਾ ੧, ਅਸ ੩, ੩ : ੪	-	੪੧੨
ਗੁਰਮਤਿ ਹੋਇ ਤ ਹੁਕਮੁ ਪਛਾਣੈ ॥	ਰਾਮ ੧, ਅਸ ੪, ੧ : ੪	-	੯੦੪
ਗੁਰਮੁਖਿ ਹੋਇ ਤ ਛੁਟੀਐ ਮਨਮੁਖਿ ਪਤਿ ਖੋਈ ॥	ਆਸਾ ੧, ਅਸ ੧੮, ੧*: ੨	-	੪੨੦
ਗੁਰਮੁਖਿ ਹੋਇ ਤਿਸੁ ਸਭ ਕਿਛੁ ਸੁਝੈ ॥	ਸਲੋ ੩, ੪੬ : ੪	-	੧੪੧੮
ਗੁਰਮੁਖਿ ਹੋਇ ਨਿਹਾਲੀਐ ਇਉ ਕੀਮਤਿ ਪਾਈ ॥	ਆਸਾ ੧, ਅਸ ੧੯, ੪ : ੨	-	੪੨੧
ਗੁਰਮੁਖਿ ਹੋਇ ਬਹੁਰਿ ਨਹੀ ਮਰਨਾ ॥	ਗੋਂਡ ਕਬ, ੯, ੪ : ੪	-	੮੭੨
ਗੁਰਮੁਖਿ ਹੋਵਹਿ ਸੇ ਬੰਧਨ ਤੋੜਹਿ ਮੁਕਤੀ ਕੈ ਘਰਿ ਪਾਇਦਾ ॥	ਮਾਰੂ ੩, ਸੋਲਾ ੧੮, ੮ : ੩	-	੧੦੬੨
ਗੁਰਮੁਖਿ ਹੋਵਹਿ ਤਾ ਹਰਿ ਰਸੁ ਪੀਵਹਿ ਜੁਗਾ ਜੁਗੰਤਰਿ ਖਾਹਿ ਪਇਆ ॥	ਆਸਾ ੩, ਪਟੀ, ੧੪ : ੨	-	੪੩੫
ਗੁਰਮੁਖਿ ਹੋਵਹਿ ਤਾ ਤੰਤੀ ਵਾਜੈ ਇਨ ਬਿਧਿ ਤ੍ਰਿਸਨਾ ਖ਼ੰਡੀ ॥	ਰਾਮ ੩, ਅਸ ੧, ੫ : ੨	-	੯੦੮
ਗੁਰਮੁਖਿ ਹੋਵੈ ਸੁ ਅਪਣਾ ਘਰੁ ਰਾਖੈ ਪੰਚ ਦੂਤ ਸਬਦਿ ਪਚਾਵਣਿਆ ॥	ਮਾਝ ੩, ਅਸ ੭, ੨ : ੩	-	੧੧੩
ਗੁਰਮੁਖਿ ਹੋਵੈ ਸੁ ਅੰਮ੍ਰਿਤੁ ਪੀਵੈ ਸਹਜੇ ਸਾਚਿ ਸਮਾਈ ॥	ਸੋਰ ੩, ਅਸ ੧, ੬ : ੩	-	੬੩੮
ਗੁਰਮੁਖਿ ਹੋਵੈ ਸੁ ਅਲਿਪਤੋ ਵਰਤੈ ਮਨਮੁਖ ਕਾ ਕਿਆ ਵੇਸਾਹਾ ਹੇ ॥	ਮਾਰੂ ੩, ਸੋਲਾ ੧੧, ੫ : ੩	-	੧੦੫੪
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ ॥	ਮਾਝ ੩, ਅਸ ੧੦, ੬ : ੧	-	੧੧੫
ਗੁਰਮੁਖਿ ਹੋਵੈ ਸੁ ਏਕੋ ਜਾਣੈ ਏਕੋ ਸੇਵਿ ਸੁਖੁ ਪਾਵਣਿਆ ॥	ਮਾਝ ੩, ਅਸ ੭, ੬ : ੩	-	੧੧੩
ਗੁਰਮੁਖਿ ਹੋਵੈ ਸੁ ਸਚੁ ਕਮਾਵੈ ਸਾਚੀ ਕਰਣੀ ਸਾਰੀ ਹੇ ॥	ਮਾਰੂ ੩, ਸੋਲਾ ੭, ੬ : ੩	-	੧੦੫੦
ਗੁਰਮੁਖਿ ਹੋਵੈ ਸੁ ਸਦਾ ਸਲਾਹੇ ਮਿਲਿ ਸਾਚੇ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੮, ੧੪ : ੩	-	੧੦੬੨
ਗੁਰਮੁਖਿ ਹੋਵੈ ਸੁ ਸਾਂਚੁ ਵਖਾਣੈ ਮਨਮੁਖਿ ਪਚੈ ਅਵਾਈ ਹੇ ॥	ਮਾਰੂ ੧, ਸੋਲਾ ੪, ੬ : ੩	-	੧੦੨੩
ਗੁਰਮੁਖਿ ਹੋਵੈ ਸੁ ਸੁਖੁ ਕਮਾਏ ॥	ਮਾਰੂ ੩, ਸੋਲਾ ੧੫, ੧੨ : ੧	-	੧੦੫੯
ਗੁਰਮੁਖਿ ਹੋਵੈ ਸੁ ਸੋਝੀ ਪਾਏ ॥	ਮਾਰੂ ੩, ਸੋਲਾ ੧੫, ੭ : ੧	-	੧੦੫੯
ਗੁਰਮੁਖਿ ਹੋਵੈ ਸੁ ਹਉਮੈ ਮਾਰੇ ਸਚੋ ਸਚੁ ਧਿਆਵਣਿਆ ॥	ਮਾਝ ੩, ਅਸ ੨੮, ੩ : ੩	-	੧੨੬
ਗੁਰਮੁਖਿ ਹੋਵੈ ਸੁ ਕਰੇ ਵੀਚਾਰੁ ॥	ਸਲੋ ੪, ੧੪ : ੩	-	੧੪੨੨
ਗੁਰਮੁਖਿ ਹੋਵੈ ਸੁ ਕਰੈ ਬੀਚਾਰੁ ॥	ਬਿਲਾ ੩, ਵਾ ੧, ੭ : ੩	-	੮੪੧
ਗੁਰਮੁਖਿ ਹੋਵੈ ਸੁ ਕਾਇਆ ਸੋਧੈ ਆਪਹਿ ਆਪੁ ਮਿਲਾਇਦਾ ॥	ਮਾਰੂ ੩, ਸੋਲਾ ੨੨, ੧੧ : ੩	-	੧੦੬੬
ਗੁਰਮੁਖਿ ਹੋਵੈ ਸੁ ਕਾਇਆ ਖੋਜੈ ਹੋਰ ਸਭ ਭਰਮਿ ਭੁਲਾਈ ॥	ਸੂਹੀ ੩, ਅਸ ੨, ੬ : ੧	-	੭੫੪
ਗੁਰਮੁਖਿ ਹੋਵੈ ਸੁ ਗਣਤ ਚੁਕਾਏ ਸਚੇ ਸਚਿ ਸਮਾਇਦਾ ॥	ਮਾਰੂ ੩, ਸੋਲਾ ੧੮, ੯ : ੩	-	੧੦੬੨
ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ ॥	ਰਾਮ ੧, ਸਿਗੋ, ੬੮ : ੩	-	੯੪੬
ਗੁਰਮੁਖਿ ਹੋਵੈ ਸੁ ਤਤੁ ਬਿਲੋਵੈ ਰਸਨਾ ਹਰਿ ਰਸੁ ਤਾਹਾ ਹੇ ॥	ਮਾਰੂ ੩, ਸੋਲਾ ੧੪, ੧੧ : ੩	-	੧੦੫੮
ਗੁਰਮੁਖਿ ਹੋਵੈ ਸੁ ਨਾਮੁ ਧਿਆਈ ॥	ਗਉ ੩, ੨੨, ੩ : ੩	-	੧੫੮
ਗੁਰਮੁਖਿ ਹੋਵੈ ਸੁ ਨਾਮੁ ਧਿਆਵੈ ਸਦਾ ਹਰਿ ਨਾਮੁ ਸਮਾਲਿ ॥	ਸੋਰ ੩, ੨, ੩ : ੨	-	੬੦੦
ਗੁਰਮੁਖਿ ਹੋਵੈ ਸੁ ਪਲਟਿਆ ਹਰਿ ਰਾਤੀ ਸਾਜਿ ਸੀਗਾਰਿ ॥	ਸੂਹੀ ੩, ਵਾਰ ੧ ਸ, ੩, ੧ : ੫	-	੭੮੫
ਗੁਰਮੁਖਿ ਹੋਵੈ ਸੁ ਪਾਰਿ ਪਵੈ ਜਿਨਾ ਅੰਦਰਿ ਸਚਾ ਸੋਇ ॥	ਬਿਹਾ ੪, ਵਾਰ ੧੦ ਸ, ੩, ੨ : ੨	-	੫੫੨
ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥	ਰਾਮ ੩, ਅਸ ੩, ੧੧ : ੧	-	੯੧੦
ਗੁਰਮੁਖਿ ਹੋਵੈ ਸੁ ਭਾਣਾ ਮੰਨੇ ਸਹਜੇ ਹਰਿ ਰਸੁ ਪੀਜੈ ॥	ਸਾਰ ੪, ਵਾਰ ੨੪ ਸ, ੩, ੨ : ੩	-	੧੨੪੬
ਗੁਰਮੁਖਿ ਹੋਵੈ ਸੁ ਮਗੁ ਪਛਾਣੈ ਹਰਿ ਰਸਿ ਰਸਨ ਰਸਾਈ ॥	ਸੋਰ ੩, ੭, ੪ : ੨	-	੬੦੨
ਗੁਰਮੁਖਿ ਹੋਵੈ ਸੋਈ ਪਾਏ ਆਪੇ ਬਖਸਿ ਮਿਲਾਵਣਿਆ ॥	ਮਾਝ ੩, ਅਸ ੬, ੨ : ੩	-	੧੧੨
ਗੁਰਮੁਖਿ ਹੋਵੈ ਸੋਈ ਬੂਝੈ ਸਚਿ ਸਵਾਰਣਹਾਰਾ ॥	ਵਡ ੩, ਛੰਤ ੫, ੪*: ੪	-	੫੭੧
ਗੁਰਮੁਖਿ ਹੋਵੈ ਸੋਈ ਬੂਝੈ ਗੁਣ ਕਹਿ ਗੁਣੀ ਸਮਾਵਣਿਆ ॥	ਮਾਝ ੩, ਅਸ ੩, ੧ : ੩	-	੧੧੦
ਗੁਰਮੁਖਿ ਹੋਵੈ ਸੋਈ ਬੂਝੈ ਜੋਗ ਜੁਗਤਿ ਸੋ ਪਾਏ ॥	ਰਾਮ ੩, ਅਸ ੧, ੧੦ : ੨	-	੯੦੯
ਗੁਰਮੁਖਿ ਹੋਵੈ ਸੋ ਸਚੁ ਬੂਝੈ ਸਬਦਿ ਸਚੈ ਸੁਖੁ ਤਾਹਾ ਹੇ ॥	ਮਾਰੂ ੩, ਸੋਲਾ ੧੧, ੯ : ੩	-	੧੦੫੪
ਗੁਰਮੁਖਿ ਹੋਵੈ ਸੋ ਸਾਲਾਹੇ ॥	ਮਾਝ ੩, ਅਸ ੨੨, ੮ : ੧	-	੧੨੨
ਗੁਰਮੁਖਿ ਹੋਵੈ ਸੋ ਸੁਖੁ ਪਾਏ ਜਿਨਿ ਗੁਰਮੁਖਿ ਨਾਮੁ ਪਛਾਤਾ ਹੇ ॥	ਮਾਰੂ ੩, ਸੋਲਾ ੯, ੬ : ੩	-	੧੦੫੨
ਗੁਰਮੁਖਿ ਹੋਵੈ ਸੋ ਤਤੁ ਪਾਏ ॥	ਮਾਰੂ ੩, ਅਸ ੧, ੭ : ੧	-	੧੦੧੬

ਗੁਰਮੁਖਿ ਹੋਵੈ ਸੋ ਧਨੁ ਪਾਏ ਸਦ ਹੀ ਨਾਮਿ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧੩ : ੩	-	੧੦੪੮
ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਾ ਅੰਤਰਿ ਸਬਦੁ ਵੀਚਾਰਾ ॥	ਆਸਾ ੩, ਅਸ ੩੬, ੪ : ੨	-	੪੨੯
ਗੁਰਮੁਖਿ ਹੋਵੈ ਸੋ ਨਾਇ ਰਾਚੈ ਸਾਚੈ ਰਹਿਆ ਸਮਾਈ ਹੇ ॥	ਮਾਰੂ ੩, ਸੋਲਾ ੧, ੪ : ੩	-	੧੦੪੪
ਗੁਰਮੁਖਿ ਹੋਵੈ ਸੋ ਨਾਮੁ ਬੂਝੈ ਕਾਟੇ ਦੁਰਮਤਿ ਫਾਹਾ ਹੇ ॥	ਮਾਰੂ ੩, ਸੋਲਾ ੧੧, ੧੨ : ੩	-	੧੦੫੫
ਗੁਰਮੁਖਿ ਹੋਵੈ ਸੋ ਪਤਿ ਪਾਏ ਇਕਤੁ ਨਾਮਿ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧੨ : ੩	-	੧੦੪੮
ਗੁਰਮੁਖਿ ਹੋਵੈ ਸੋ ਮੁਕਤੁ ਕਹੀਐ ਮਨਮੁਖ ਬੰਧ ਵਿਚਾਰੇ ॥	ਬਿਲਾ ੩, ੧, ੨ : ੩	-	੭੯੬
ਗੁਰਮੁਖਿ ਹੋਵੈ ਚਉਥਾ ਪਦੁ ਚੀਨੈ ਰਾਮ ਨਾਮਿ ਸੁਖੁ ਹੋਈ ॥	ਸੋਰ ੩, ੧੨, ੩ : ੨	-	੬੦੪
ਗੁਰਮੁਖਿ ਹੋਵੈ ਤ ਆਖੀ ਸੂਝੈ ॥	ਮਾਰੂ ੩, ਸੋਲਾ ੨, ੮ : ੨	-	੧੦੪੫
ਗੁਰਮੁਖਿ ਹੋਵੈ ਤਾ ਏਕੋ ਜਾਣੈ ਹਉਮੈ ਦੁਖੁ ਨ ਸੰਤਾਪੈ ॥	ਸੂਹੀ ੩, ਅਸ ੧, ੧ : ੪	-	੭੫੩
ਗੁਰਮੁਖਿ ਹੋਵੈ ਤ ਗੁਣ ਰਵੈ ਭਾਈ ਮਿਲਿ ਪ੍ਰੀਤਮ ਸਾਚਿ ਸਮਾਉ ॥	ਸੋਰ ੩, ਅਸ ੩, ੬ : ੨	-	੬੩੯
ਗੁਰਮੁਖਿ ਹੋਵੈ ਤ ਨਾਮੁ ਦ੍ਰਿੜਾਏ ॥	ਰਾਮ ੩, ੧, ੩ : ੪	-	੮੮੦
ਗੁਰਮੁਖਿ ਹੋਵੈ ਬੂਝੈ ਸੋਇ ॥	ਆਸਾ ੧, ਅਸ ੩, ੭ : ੪	-	੪੧੩
ਗੁਰਮੁਖਿ ਹੋਵੈ ਮਨੁ ਖੋਜਿ ਸੁਣਾਏ ॥	ਮਾਰੂ ੩, ਸੋਲਾ ੧੫, ੯ : ੧	-	੧੦੫੯
ਗੁਰਮੁਖਿ ਹੋਵੈ ਰਾਮ ਨਾਮੁ ਵਖਾਣੈ ਆਪਿ ਤਰੈ ਕੁਲ ਤਾਰੇ ॥	ਗਉ ੩, ਛੰਤ ੪, ੨ : ੫	-	੨੪੬
ਗੁਰਮੁਖਿ ਕਥਾ ਸੁਣੀ ਮਨਿ ਭਾਈ ਧਨੁ ਧਨੁ ਵਡ ਭਾਗ ਹਮਾਰੇ ॥	ਰਾਮ ੪, ੬, ੧*: ੨	-	੮੮੨
ਗੁਰਮੁਖਿ ਕਦੇ ਨ ਆਵੈ ਹਾਰਿ ॥	ਰਾਮ ੧, ਸਿਗੋ, ੩੯ : ੪	-	੯੪੨
ਗੁਰਮੁਖਿ ਕਮਲੁ ਪ੍ਰਗਾਸੀਐ ਭਾਈ ਰਿਦੈ ਹੋਵੈ ਪਰਗਾਸੁ ॥	ਸੋਰ ੫, ਅਸ ੧, ੫ : ੩	-	੬੪੦
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥	ਕਾਨ ੪, ਵਾਰ ੩ ਸ, ੪, ੧ : ੪	-	੧੩੧੩
ਗੁਰਮੁਖਿ ਕਮਲੁ ਵਿਗਸਿਆ ਸਭੁ ਆਤਮ ਬ੍ਰਹਮੁ ਪਛਾਨੁ ॥	ਸਲੋ ੩, ੫੦ : ੩	-	੧੪੧੯
ਗੁਰਮੁਖਿ ਕਰਣੀ ਸਚੇ ਸੇਵਹਿ ਸਾਚੇ ਜਾਇ ਸਮਾਵਣਿਆ ॥	ਮਾਝ ੩, ਅਸ ੭, ੫ : ੩	-	੧੧੩
ਗੁਰਮੁਖਿ ਕਰਣੀ ਸਬਦੁ ਵੀਚਾਰੁ ॥	ਬਿਲਾ ੩, ਵਾ ੧, ੪ : ੨	-	੮੪੧
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ ॥	ਮਾਝ ੩, ਅਸ ੧੦, ੭ : ੧	-	੧੧੫
ਗੁਰਮੁਖਿ ਕਰਣੀ ਕਾਰ ਕਮਾਵੈ ॥	ਗਉ ੩, ੨੫, ੨ : ੧	-	੧੫੯
ਗੁਰਮੁਖਿ ਕਰਣੀ ਕਾਰ ਕਮਾਵੈ ॥	ਧਨਾ ੩, ੬, ੨ : ੧	-	੬੬੫
ਗੁਰਮੁਖਿ ਕਰਣੀ ਕਾਰ ਕਰਾਏ ॥	ਰਾਮ ੧, ਸਿਗੋ, ੩੬ : ੫	-	੯੪੨
ਗੁਰਮੁਖਿ ਕਰਮ ਕਮਾਵੈ ਬਿਗਸੈ ਹਰਿ ਬੈਰਾਗੁ ਅਨੰਦੁ ॥	ਸਿਰੀ ੩, ੪੧, ੨ : ੧	-	੨੯
ਗੁਰਮੁਖਿ ਕਰਮ ਗੁਰਮੁਖਿ ਨਿਹਕਰਮਾ ਗੁਰਮੁਖਿ ਕਰੇ ਸੁ ਸੁਭਾਏ ਜੀਉ ॥	ਮਾਝ ੫, ਅਸ ੩੬, ੬ : ੩	-	੧੩੧
ਗੁਰਮੁਖਿ ਕਰਮ ਧਰਮ ਸਚਿ ਹੋਈ ॥	ਗਉ ੩, ਅਸ ੨, ੩ : ੧	-	੨੩੦
ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥	ਮਲਾ ੩, ਅਸ ੩, ੩ : ੧	-	੧੨੭੭
ਗੁਰਮੁਖਿ ਕਾਰ ਸਚੁ ਕਮਾਵਹਿ ਸਚੇ ਸਚਿ ਸਮਾਵਣਿਆ ॥	ਮਾਝ ੩, ਅਸ ੧੩, ੭ : ੩	-	੧੧੭
ਗੁਰਮੁਖਿ ਕਾਰ ਕਮਾਵਣੀ ਸਚੁ ਘਟਿ ਪਰਗਟੁ ਹੋਇ ॥	ਸਿਰੀ ੩, ੩੬, ੧ : ੨	-	੨੭
ਗੁਰਮੁਖਿ ਕਾਰ ਕਰਹੁ ਲਿਵ ਲਾਇ ॥	ਬਸੰ ੩, ੭, ੧*: ੧	-	੧੧੭੪
ਗੁਰਮੁਖਿ ਕਾਰ ਕਰੇ ਪ੍ਰਭ ਭਾਵੈ ਗੁਰਮੁਖਿ ਪੂਰਾ ਪਾਇਦਾ ॥	ਮਾਰੂ ੩, ਸੋਲਾ ੧੫, ੧ : ੩	-	੧੦੫੮
ਗੁਰਮੁਖਿ ਕਿਨੈ ਵਿਰਲੈ ਡੀਠਾ ॥	ਰਾਮ ੫, ੧੪, ੧*: ੨	-	੮੮੬
ਗੁਰਮੁਖਿ ਕੀਤੋ ਥਾਟੁ ਸਿਰਜਿ ਸੰਸਾਰਿਆ ॥	ਮਾਰੂ ੫, ਵਾਰ, ੧ : ੨	-	੧੦੯੪
ਗੁਰਮੁਖਿ ਕੀਮਤਿ ਜਾਣੈ ਕੋਇ ॥	ਆਸਾ ੩, ੪੨, ੨ : ੧	-	੩੬੧
ਗੁਰਮੁਖਿ ਕੂੜੁ ਨ ਭਾਵਈ ਸਚਿ ਰਤੇ ਸਚ ਭਾਇ ॥	ਸਿਰੀ ੧, ੨੧, ੩ : ੧	-	੨੨
ਗੁਰਮੁਖਿ ਕੇਤੀ ਸਬਦਿ ਉਧਾਰੀ ਸੰਤਹੁ ॥	ਰਾਮ ੧, ਅਸ ੯, ੧*: ੧	-	੯੦੭
ਗੁਰਮੁਖਿ ਕੋਈ ਉਤਰੈ ਪਾਰ ॥	ਆਸਾ ੧, ੨੩, ੩ : ੨	-	੩੫੬
ਗੁਰਮੁਖਿ ਕੋਈ ਉਤਰੈ ਪਾਰਿ ॥	ਮਾਝ ੧, ਵਾਰ ੧੬ ਸ, ੩, ੨ : ੨	-	੧੪੫
ਗੁਰਮੁਖਿ ਕੋਈ ਸਚੁ ਕਮਾਵੈ ॥	ਪ੍ਰਭਾ ੧, ਅਸ ੫, ੬ : ੩	-	੧੩੪੪
ਗੁਰਮੁਖਿ ਕੋਈ ਗਾਰੜੂ ਤਿਨਿ ਮਲਿ ਦਲਿ ਲਾਈ ਪਾਇ ॥	ਗੂਜ ੩, ਵਾਰ ੫ ਸ, ੩, ੨ : ੩	-	੫੧੦
ਗੁਰਮੁਖਿ ਕੋਈ ਵਿਰਲਾ ਬੂਝੈ ਜਿਸ ਨੋ ਨਦਰਿ ਕਰੇਇ ॥	ਮਲਾ ੩, ੩, ੧ : ੧	-	੧੨੫੮
ਗੁਰਮੁਖਿ ਕੋਟਿ ਉਧਾਰਦਾ ਭਾਈ ਦੇ ਨਾਵੈ ਏਕ ਕਣੀ ॥	ਸੋਰ ੫, ੨, ੨ : ੪	-	੬੦੮
ਗੁਰਮੁਖਿ ਕੋਟਿ ਅਸੰਖ ਉਧਾਰੇ ॥	ਮਾਰੂ ੧, ਸੋਲਾ ੪, ੧੫ : ੨	-	੧੦੨੪
ਗੁਰਮੁਖਿ ਕੋਟਿ ਤੇਤੀਸ ਉਧਾਰੇ ॥	ਰਾਮ ੧, ਸਿਗੋ, ੪੦ : ੬	-	੯੪੨
ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਇ ॥	ਸਿਰੀ ੩, ਅਸ ੧੮, ੧ : ੧	-	੬੪

ਗੁਰਮੁਖਿ ਕ੍ਰਿਪਾ ਕਰੇ ਭਗਤਿ ਕੀਜੈ ਬਿਨੁ ਗੁਰ ਭਗਤਿ ਨ ਹੋਈ ॥	ਸਿਰੀ ੩, ੪੮, ੧ : ੧	-	੩੨
ਗੁਰਮੁਖਿ ਖੇਤੀ ਹਰਿ ਅੰਤਰਿ ਬੀਜੀਐ ਹਰਿ ਲੀਜੈ ਸਰੀਰਿ ਜਮਾਏ ਰਾਮ ॥	ਵਡ ੩, ਛੰਤ ੨, ੨ : ੧	-	੫੬੮
ਗੁਰਮੁਖਿ ਖੋਜਤ ਭਏ ਉਦਾਸੀ ॥	ਰਾਮ ੧, ਸਿਗੋ, ੧੮ : ੧	-	੯੩੯
ਗੁਰਮੁਖਿ ਖੋਜਿ ਲਹਹਿ ਜਨ ਪੂਰੇ ਇਉ ਸਮਦਰਸੀ ਚੀਨਾ ਹੇ ॥	ਮਾਰੂ ੧, ਸੋਲਾ ੮, ੧੩ : ੩	-	੧੦੨੮
ਗੁਰਮੁਖਿ ਖੋਜਿ ਲਹੈ ਘਰੁ ਆਪੇ ॥	ਆਸਾ ੧, ਅਸ ੮, ੧ : ੪	-	੪੧੫
ਗੁਰਮੁਖਿ ਖੋਜੇ ਵੇਪਰਵਾਹਾ ॥	ਮਾਰੂ ੩, ਸੋਲਾ ੨੨, ੧੨ : ੨	-	੧੦੬੬
ਗੁਰਮੁਖਿ ਖੋਟੇ ਖਰੇ ਪਛਾਣੁ ॥	ਰਾਮ ੧, ਸਿਗੋ, ੪੧ : ੩	-	੯੪੨
ਗੁਰਮੁਖਿ ਗਾਰੜੂ ਜੇ ਸੁਣੇ ਮੰਨੇ ਨਾਉ ਸੰਤੋਸੁ ॥	ਮਾਰੂ ੧, ਅਸ ੨, ੪ : ੩	-	੧੦੦੯
ਗੁਰਮੁਖਿ ਗਾਵਹਿ ਸਚੁ ਗੁਣਤਾਸੁ ॥	ਗਉ ੩, ਅਸ ੭, ੨ : ੨	-	੨੩੨
ਗੁਰਮੁਖਿ ਗਾਵੈ ਆਪੁ ਗਵਾਵੈ ਦਰਿ ਸਾਚੈ ਸੋਭਾ ਪਾਈ ॥	ਰਾਮ ੩, ਅਸ ੩, ੧੮ : ੧	-	੯੧੦
ਗੁਰਮੁਖਿ ਗਾਵੈ ਸਦਾ ਗੁਣ ਸਾਚੇ ਮਿਲਿ ਪ੍ਰੀਤਮ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੬, ੩ : ੩	-	੧੦੫੯
ਗੁਰਮੁਖਿ ਗਾਵੈ ਗੁਰਮੁਖਿ ਨਾਚੈ ਹਰਿ ਸੇਤੀ ਚਿਤੁ ਲਾਵਣਿਆ ॥	ਮਾਝ ੩, ਅਸ ੨੬, ੧*: ੨	-	੧੨੪
ਗੁਰਮੁਖਿ ਗਾਵੈ ਗੁਰਮੁਖਿ ਬੂਝੈ ਗੁਰਮੁਖਿ ਸਬਦੁ ਬੀਚਾਰੇ ॥	ਸੂਹੀ ੩, ਅਸ ੧, ੨ : ੧	-	੭੫੩
ਗੁਰਮੁਖਿ ਗਾਵੈ ਗੁਰਮੁਖਿ ਬੋਲੈ ॥	ਰਾਮ ੧, ਓਅੰ, ੨੨ : ੧	-	੯੩੨
ਗੁਰਮੁਖਿ ਗਿਆਨ ਭੇਟਿ ਗੁਣ ਗਾਹੀ ॥	ਗਉ ੧, ਅਸ ੧੩, ੭ : ੨	-	੨੨੬
ਗੁਰਮੁਖਿ ਗਿਆਨਿ ਰਤੇ ਜੁਗ ਅੰਤਰਿ ਚੂਕੈ ਮੋਹ ਗੁਬਾਰਾ ॥	ਵਡ ੩, ੫, ੩ : ੨	-	੫੫੯
ਗੁਰਮੁਖਿ ਗਿਆਨੀ ਗੁਰਮੁਖਿ ਬਕਤਾ ॥	ਮਾਝ ੫, ਅਸ ੩੬, ੫ : ੨	-	੧੩੧
ਗੁਰਮੁਖਿ ਗਿਆਨੁ ਏਕੋ ਹੈ ਜਾਤਾ ਅਨਦਿਨੁ ਨਾਮੁ ਰਵੀਜੈ ਹੇ ॥	ਮਾਰੂ ੩, ਸੋਲਾ ੬, ੧੩ : ੩	-	੧੦੫੦
ਗੁਰਮੁਖਿ ਗਿਆਨੁ ਸਦਾ ਸਾਲਾਹੇ ਜੁਗਿ ਜੁਗਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੮, ੧੦ : ੩	-	੧੦੫੧
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ ॥	ਰਾਮ ੧, ਓਅੰ, ੪੧ : ੪	-	੯੩੫
ਗੁਰਮੁਖਿ ਗਿਆਨੁ ਤਤੁ ਬੀਚਾਰਾ ਜੋਤੀ ਜੋਤਿ ਮਿਲਾਏ ॥	ਭੈਰ ੩, ੧੫, ੩ : ੨	-	੧੧੩੧
ਗੁਰਮੁਖਿ ਗਿਆਨੁ ਤਿਸੁ ਸਭੁ ਕਿਛੁ ਸੂਝੈ ਅਗਿਆਨੀ ਅੰਧੁ ਕਮਾਈ ਹੇ ॥	ਮਾਰੂ ੩, ਸੋਲਾ ੪, ੨ : ੩	-	੧੦੪੭
ਗੁਰਮੁਖਿ ਗਿਆਨੁ ਧਿਆਨੁ ਆਪਾਰੁ ॥	ਮਾਰੂ ੩, ਸੋਲਾ ੧੫, ੧ : ੨	-	੧੦੫੮
ਗੁਰਮੁਖਿ ਗਿਆਨੁ ਧਿਆਨੁ ਮਨਿ ਮਾਨੁ ॥	ਆਸਾ ੧, ਅਸ ੬, ੧ : ੧	-	੪੧੪
ਗੁਰਮੁਖਿ ਗਿਆਨੁ ਧੁਰਿ ਕਰਮਿ ਲਿਖਿਆਸੁ ॥	ਗਉ ੧, ਅਸ ੩, ੭ : ੩	-	੨੨੨
ਗੁਰਮੁਖਿ ਗਿਆਨੁ ਨਾਮਿ ਮੁਕਤਿ ਹੋਈ ॥	ਮਾਝ ੩, ਅਸ ੧੩, ੭ : ੨	-	੧੧੭
ਗੁਰਮੁਖਿ ਗਿਆਨੁ ਬਿਬੇਕ ਬੁਧਿ ਹੋਇ ॥	ਗਉ ੪, ਵਾਰ ੩੩ ਸ, ੩, ੧ : ੧	-	੩੧੭
ਗੁਰਮੁਖਿ ਗੁਣ ਗਾਵੈ ਸਦਾ ਨਿਰਮਲੁ ਸਬਦੇ ਭਗਤਿ ਕਰਾਵਣਿਆ ॥	ਮਾਝ ੩, ਅਸ ੨੬, ੬ : ੩	-	੧੨੫
ਗੁਰਮੁਖਿ ਗੁਣ ਗਾਵੈ ਸੋਭਾ ਪਾਈ ॥	ਮਾਝ ੩, ਅਸ ੨੬, ੫ : ੨	-	੧੨੫
ਗੁਰਮੁਖਿ ਗੁਣ ਵੇਹਾਝੀਅਹਿ ਮਲੁ ਹਉਮੈ ਕਢੈ ਧੋਇ ॥	ਗਉ ੪, ਵਾਰ ੧੯ ਸ, ੪, ੨ : ੨	-	੩੧੧
ਗੁਰਮੁਖਿ ਘਾਲੇ ਗੁਰਮੁਖਿ ਖਟੇ ਗੁਰਮੁਖਿ ਨਾਮੁ ਜਪਾਏ ॥	ਸੂਹੀ ੩, ਅਸ ੧, ੪ : ੧	-	੭੫੩
ਗੁਰਮੁਖਿ ਚਲਤੁ ਰਚਾਇਓਨੁ ਗੁਣ ਪਰਗਟੀ ਆਇਆ ॥	ਸਾਰ ੪, ਵਾਰ, ੨ : ੧	-	੧੨੩੮
ਗੁਰਮੁਖਿ ਚਾਨਣੁ ਜਾਣੀਐ ਮਨਮੁਖਿ ਮੁਗਧੁ ਗੁਬਾਰੁ ॥	ਸਿਰੀ ੧, ੧੬, ੪ : ੨	-	੨੦
ਗੁਰਮੁਖਿ ਚਾਲ ਜਿਤੁ ਪਾਰਬ੍ਰਹਮੁ ਧਿਆਏ ਗੁਰਮੁਖਿ ਕੀਰਤਨੁ ਗਾਏ ਜੀਉ ॥	ਮਾਝ ੫, ਅਸ ੩੬, ੮ : ੩	-	੧੩੧
ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥	ਸੋਰ ੪, ਵਾਰ ੧੨ ਸ, ੩, ੨ : ੧	-	੬੪੭
ਗੁਰਮੁਖਿ ਚੀਨੈ ਹਰਿ ਪ੍ਰਭੁ ਆਪੈ ॥	ਆਸਾ ੧, ਅਸ ੮, ੪ : ੪	-	੪੧੫
ਗੁਰਮੁਖਿ ਚੂਕੈ ਆਵਣ ਜਾਣੁ ॥	ਰਾਮ ੧, ਸਿਗੋ, ੪੧ : ੧	-	੯੪੨
ਗੁਰਮੁਖਿ ਚੋਰੁ ਨ ਲਾਗਿ ਹਰਿ ਨਾਮਿ ਜਗਾਈਐ ॥	ਸੂਹੀ ੧, ਅਸ ੪, ੬ : ੧	-	੭੫੨
ਗੁਰਮੁਖਿ ਛੂਟਸਿ ਹਰਿ ਗੁਣ ਗਾਇ ॥	ਗਉ ੧, ਅਸ ੧੧, ੫ : ੩	-	੨੨੬
ਗੁਰਮੁਖਿ ਛੂਟੈ ਨਾਮੁ ਸਮ੍ਹਾਲਿ ॥	ਪ੍ਰਭਾ ੧, ਅਸ ੫, ੩ : ੪	-	੧੩੪੪
ਗੁਰਮਤਿ ਛੋਡਹਿ ਉਝੜਿ ਜਾਈ ॥	ਮਾਰੂ ੧, ਸੋਲਾ ੫, ੧੫ : ੧	-	੧੦੨੫
ਗੁਰਮੁਖਿ ਜਗੁ ਜੀਤਾ ਜਮਕਾਲੁ ਮਾਰਿ ਬਿਦਾਰਿ ॥	ਰਾਮ ੧, ਸਿਗੋ, ੭੧ : ੩	-	੯੪੬
ਗੁਰਮੁਖਿ ਜਨਕਿ ਹਰਿ ਨਾਮਿ ਲਿਵ ਲਾਈ ॥	ਵਡ ੪, ਵਾਰ, ੧੩ : ੨	-	੫੯੧
ਗੁਰਮੁਖਿ ਜਨਮੁ ਸਕਾਰਥਾ ਸਚੈ ਸਬਦਿ ਲਗੰਨਿ ॥	ਸੂਹੀ ੩, ਅਸ ੩, ੩ : ੧	-	੭੫੫
ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ ॥	ਸਾਰ ੪, ਵਾਰ, ੨੫ : ੪	-	੧੨੪੭
ਗੁਰਮੁਖਿ ਜਨਮੁ ਸਫਲੁ ਹੈ ਜਿਸ ਨੋ ਆਪੇ ਲਏ ਮਿਲਾਇ ॥	ਬਿਲਾ ੪, ਵਾਰ ੩ ਸ, ੩, ੨ : ੪	-	੮੫੦
ਗੁਰਮੁਖਿ ਜਪ ਤਪ ਸੰਜਮੀ ਹਰਿ ਕੈ ਨਾਮਿ ਪਿਆਰੁ ॥	ਸਿਰੀ ੩, ੪੦, ੪ : ੧	-	੨੯

ਗੁਰਮੁਖਿ ਜੋਗੀ ਜੁਗਤਿ ਪਛਾਣੈ ॥	ਰਾਮ ੧, ਸਿਗੋ, ੬੯ : ੫	-	੯੪੬
ਗੁਰਮੁਖਿ ਜੋਗੁ ਕਮਾਵੈ ਅਉਧੂ ਜਤੁ ਸਤੁ ਸਬਦਿ ਵੀਚਾਰੀ ॥	ਰਾਮ ੧, ਅਸ ੯, ੨੦ : ੧	-	੯੦੮
ਗੁਰਮੁਖਿ ਜੋਤਿ ਨਿਰੰਤਰਿ ਪਾਈ ॥	ਰਾਮ ੧, ਸਿਗੋ, ੨੦ : ੪	-	੯੪੦
ਗੁਰਮੁਖਿ ਜੋਤਿ ਭਲੀ ਸਿਵ ਨੀਕੀ ਆਨਿ ਪਾਨੀ ਸਕਤਿ ਭਰੀਜੈ ॥	ਕਲਿ ੪, ਅਸ ੩, ੩ : ੧	-	੧੩੨੪
ਗੁਰਮੁਖਿ ਜੋਤੀ ਜੋਤਿ ਮਿਲਾਈ ॥	ਆਸਾ ੩, ੪੫, ੪ : ੨	-	੩੬੨
ਗੁਰਮੁਖਿ ਜੋਰੁ ਕਰੇ ਕਿਆ ਤਿਸ ਨੋ ਆਪੇ ਖਪਿ ਦੁਖੁ ਪਾਵਣਿਆ ॥	ਮਾਝ ੩, ਅਸ ੧੫, ੩ : ੩	-	੧੧੮
ਗੁਰਮੁਖਿ ਝਗੜੁ ਚੁਕਾਇਓਨੁ ਇਕੋ ਰਵਿ ਰਹਿਆ ॥	ਸੂਹੀ ੩, ਵਾਰ, ੧੪ : ੩	-	੭੯੦
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥	ਆਸਾ ੪, ਛੰਤ ੧੬, ੧ : ੧	-	੪੪੯
ਗੁਰਮੁਖਿ ਤਤੁ ਹੈ ਬੀਚਾਰਾ ॥	ਮਾਝ ੩, ਅਸ ੧੭, ੪ : ੧	-	੧੧੯
ਗੁਰਮੁਖਿ ਤਤੁ ਗਿਆਨੋ ॥	ਮਾਰੂ ੫, ੨੩, ੨ : ੨	-	੧੦੦੬
ਗੁਰਮੁਖਿ ਤਾ ਕਉ ਲਗੈ ਨ ਪੀਰ ॥	ਆਸਾ ੩, ੪੦, ੪ : ੨	-	੩੬੧
ਗੁਰਮੁਖਿ ਤਾਰੇ ਪਾਰਿ ਉਤਾਰੇ ॥	ਰਾਮ ੧, ਸਿਗੋ, ੩੧ : ੫	-	੯੪੧
ਗੁਰਮੁਖਿ ਤੁਰੀਆ ਗੁਣੁ ਉਰਿ ਧਾਰੁ ॥	ਮਲਾ ੩, ੧੩, ੪ : ੪	-	੧੨੬੨
ਗੁਰਮੁਖਿ ਤੇਰਾ ਭਾਣਾ ਭਾਵੈ ॥	ਮਾਰੂ ੩, ਸੋਲਾ ੨੦, ੨ : ੧	-	੧੦੬੩
ਗੁਰਮੁਖਿ ਤੋਲਿ ਤੁੋਲਾਇਸੀ ਸਚੁ ਤਰਾਜੀ ਤੋਲੁ ॥	ਸਿਰੀ ੧, ਅਸ ੯, ੭ : ੧	-	੫੯
ਗੁਰਮੁਖਿ ਤੋਲਿ ਤੁੋਲਾਵੈ ਤੋਲੈ ॥	ਰਾਮ ੧, ਓਅੰ, ੨੨ : ੨	-	੯੩੨
ਗੁਰਮੁਖਿ ਤ੍ਰਿਸਨਾ ਭੁਖ ਗਵਾਏ ॥	ਮਾਰੂ ੩, ਅਸ ੧, ੫ : ੨	-	੧੦੧੬
ਗੁਰਮੁਖਿ ਤ੍ਰਿਭਵਣਿ ਸੋਝੀ ਹੋਈ ॥	ਆਸਾ ੧, ਅਸ ੮, ੪ : ੨	-	੪੧੫
ਗੁਰਮੁਖਿ ਤ੍ਰੈ ਗੁਣੀਆਂ ਬਿਸਥਾਰੁ ॥	ਮਲਾ ੫, ੧੯, ੧ : ੨	-	੧੨੭੦
ਗੁਰਮੁਖਿ ਥਾਪੇ ਥਾਪਿ ਉਥਾਪੇ ॥	ਮਾਝ ੩, ਅਸ ੧੩, ੮ : ੧	-	੧੧੭
ਗੁਰਮੁਖਿ ਥਿਰੁ ਚੀਨੈ ਸੰਗਿ ਦੇਉ ॥	ਬਸੰ ੧, ੬, ੨ : ੩	-	੧੧੭੦
ਗੁਰਮੁਖਿ ਦਰਗਹ ਸਿਫਤਿ ਸਮਾਇ ॥	ਰਾਮ ੧, ਸਿਗੋ, ੪੧ : ੫	-	੯੪੨
ਗੁਰਮੁਖਿ ਦਰਗਹ ਜਾਣੀਐ ਪਿਆਰੇ ਚਲੈ ਕਾਰਜ ਸਾਰਿ ॥	ਸੋਰ ੧, ਅਸ ੩, ੪ : ੩	-	੬੩੬
ਗੁਰਮੁਖਿ ਦਰਗਹ ਨ ਆਵੈ ਹਾਰਿ ॥	ਰਾਮ ੧, ਸਿਗੋ, ੭੧ : ੪	-	੯੪੬
ਗੁਰਮੁਖਿ ਦਰਗਹ ਪਾਵੈ ਮਾਣੁ ॥	ਰਾਮ ੧, ਸਿਗੋ, ੪੧ : ੨	-	੯੪੨
ਗੁਰਮੁਖਿ ਦਰਗਹ ਮੰਨੀਅਹਿ ਹਰਿ ਆਪਿ ਲਏ ਗਲਿ ਲਾਇ ॥	ਸਿਰੀ ੪, ੭੦, ੨ : ੩	-	੪੨
ਗੁਰਮੁਖਿ ਦਰਿ ਸਾਚੈ ਸਚਿਆਰ ਹਹਿ ਸਾਚੇ ਮਾਹਿ ਸਮਾਹਿ ॥	ਵਡ ੩, ਅਸ ੧, ੫ : ੨	-	੫੬੫
ਗੁਰਮੁਖਾ ਦਰਿ ਮੁਖ ਉਜਲੇ ਸੇ ਆਇ ਮਿਲੇ ਹਰਿ ਪਾਸਿ ॥	ਸਿਰੀ ੪, ਵਣ ੧, ੬ : ੪	-	੮੨
ਗੁਰਮੁਖਿ ਦੀਸੈ ਸਹਜਿ ਸੁਭਾਇ ॥	ਗਉ ੧, ਅਸ ੪, ੨ : ੩	-	੨੨੨
ਗੁਰਮੁਖਿ ਦੀਸੈ ਬ੍ਰਹਮ ਪਸਾਰੁ ॥	ਮਲਾ ੫, ੧੯, ੧ : ੧	-	੧੨੭੦
ਗੁਰਮੁਖਿ ਦੁਖੁ ਕਦੇ ਨ ਲਗੈ ਸਰੀਰਿ ॥	ਮਾਝ ੩, ਅਸ ੨੬, ੪ : ੧	-	੧੨੫
ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ॥	ਰਾਮ ੧, ਓਅੰ, ੨ : ੪	-	੯੩੦
ਗੁਰਮੁਖਿ ਦੇਵਹਿ ਪਕੀ ਸਾਰੀ ॥	ਮਾਰੂ ੩, ਸੋਲਾ ੨, ੧੬ : ੨	-	੧੦੪੫
ਗੁਰਮੁਖਿ ਦੇਵੈ ਸਬਦੁ ਪਛਾਣੈ ॥	ਮਾਰੂ ੩, ਸੋਲਾ ੧੬, ੧੬ : ੨	-	੧੦੬੦
ਗੁਰਮੁਖਿ ਦੇਵੈ ਮੰਨਿ ਵਸਾਈ ॥	ਮਾਰੂ ੩, ਸੋਲਾ ੧੦, ੮ : ੨	-	੧੦੫੩
ਗੁਰਮੁਖਿ ਧਨੁ ਖਟੀ ਹਰਿ ਮੇਰਾ ਸਾਹੁ ॥	ਆਸਾ ੫, ੧੬, ੩ : ੨	-	੩੭੫
ਗੁਰਮੁਖਿ ਧਰਤੀ ਸਾਚੈ ਸਾਜੀ ॥	ਰਾਮ ੧, ਸਿਗੋ, ੩੦ : ੧	-	੯੪੧
ਗੁਰਮੁਖਿ ਧਰਤੀ ਗੁਰਮੁਖਿ ਪਾਣੀ ॥	ਮਾਝ ੩, ਅਸ ੧੪, ੨ : ੧	-	੧੧੭
ਗੁਰਮੁਖਿ ਧਿਆਨ ਸਹਜ ਧੁਨਿ ਉਪਜੈ ਸਚਿ ਨਾਮਿ ਚਿਤੁ ਲਾਇਆ ॥	ਗੂਜ ੩, ਵਾਰ ੧੧ ਸ, ੩, ੧ : ੧	-	੫੧੨
ਗੁਰਮੁਖਿ ਧਿਆਵਹਿ ਸਿ ਅੰਮ੍ਰਿਤੁ ਪਾਵਹਿ ਸੇਈ ਸੂਚੇ ਹੋਹੀ ॥	ਮਲਾ ੧, ੧, ੩ : ੧	-	੧੨੫੪
ਗੁਰਮਖਿ ਨਦਰਿ ਨਿਹਾਲਿ ਮਨ ਮੇਰੇ ਅੰਤਰਿ ਹਰਿ ਨਾਮੁ ਸਖਾਈ ॥	ਵਡ ੩, ਛੰਤ ੩, ੨ : ੩	-	੫੬੯
ਗੁਰਮੁਖਿ ਨਾਦੰ ਗੁਰਮੁਖਿ ਵੇਦੰ ਗੁਰਮੁਖਿ ਰਹਿਆ ਸਮਾਈ ॥	ਜਪੁ ੧, ੫ : ੭	-	੨
ਗੁਰਮੁਖਿ ਨਾਦ ਬੇਦ ਬੀਚਾਰੁ ॥	ਰਾਮ ੧, ਓਅੰ, ੨੨ : ੫	-	੯੩੨
ਗੁਰਮੁਖਿ ਨਾਦ ਬੇਦ ਬੀਚਾਰੁ ॥	ਮਾਰੂ ੩, ਸੋਲਾ ੧੫, ੧ : ੧	-	੧੦੫੮
ਗੁਰਮੁਖਿ ਨਾਦ ਬੇਦ ਬੀਚਾਰੁ ॥	ਮਲਾ ੫, ੧੯, ੧ : ੩	-	੧੨੭੦
ਗੁਰਮੁਖਿ ਨਾਦੁ ਬੇਦੁ ਹੈ ਗੁਰਮੁਖਿ ਗੁਰ ਪਰਚੈ ਨਾਮੁ ਧਿਆਂਵੈਗੋ ॥	ਕਾਨ ੪, ਅਸ ੬, ੬ : ੧	-	੧੩੧੧
ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥	ਸੋਰ ੪, ਵਾਰ, ੨੯ : ੫	-	੬੫੪

ਗੁਰਮੁਖਿ ਨਾਨਕ ਏਕੋ ਜਾਣੈ ॥	ਰਾਮ ੧, ਸਿਗੋ, ੬੯ : ੬	- ੯੪੬
ਗੁਰਮੁਖਿ ਨਾਨਕ ਸਚਿ ਸਮਾਈਐ ਗੁਰਮੁਖਿ ਨਿਜ ਪਦੁ ਪਾਈਐ ॥	ਪ੍ਰਭਾ ੧, ੬, ੪ : ੨	- ੧੩੨੯
ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥	ਕਾਨ ੫, ੨੮, ੨ : ੨	- ੧੩੦੩
ਗੁਰਮੁਖਿ ਨਾਨਕ ਤਿਸੈ ਅਰਾਧੇ ਮਨ ਕੀ ਆਸ ਪੁਜਾਏ ਜੀਉ ॥	ਮਾਝ ੫, ੩੦, ੪ : ੩	- ੧੦੩
ਗੁਰਮੁਖਿ ਨਾਨਕ ਦੇ ਵਡਿਆਈ ॥	ਗਉ ੪, ੩੯, ੪ : ੨	- ੧੬੪
ਗੁਰਮੁਖਿ ਨਾਨਕ ਨਾਮੁ ਪਛਾਣਿਆ ॥	ਸਾਰ ੪, ਵਾਰ ੧ ਸ, ੧, ੩ : ੬	- ੧੨੩੭
ਗੁਰਮੁਖਿ ਨਾਨਕ ਪਰਵਾਰੈ ਸਾਧਾਰੁ ॥	ਵਡ ੩, ੬, ੪ : ੨	- ੫੬੦
ਗੁਰਮੁਖਿ ਨਾਨਕ ਪਾਵੈ ਪਾਰੁ ॥	ਸਲੋ ੪, ੧੪ : ੪	- ੧੪੨੨
ਗੁਰਮੁਖਿ ਨਾਮ ਰਤੇ ਸੁਖੁ ਹੋਈ ॥	ਗਉ ੩, ਅਸ ੨, ੩ : ੩	- ੨੩੦
ਗੁਰਮੁਖਿ ਨਾਮਿ ਸਬਦਿ ਸਾਲਾਹੇ ॥	ਮਾਰੂ ੩, ਸੋਲਾ ੧੧, ੧੧ : ੧	- ੧੦੫੫
ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥	ਮਾਰੂ ੪, ਸੋਲਾ ੧, ੧੨ : ੩	- ੧੦੭੦
ਗੁਰਮੁਖਿ ਨਾਮਿ ਮਿਲੈ ਸਾਬਾਸਿ ॥	ਬਿਲਾ ੧, ੪, ੪ : ੨	- ੭੯੬
ਗੁਰਮੁਖਿ ਨਾਮਿ ਮਿਲੈ ਵਡਿਆਈ ॥	ਮਾਰੂ ੩, ਸੋਲਾ ੩, ੩ : ੧	- ੧੦੪੬
ਗੁਰਮੁਖਿ ਨਾਮਿ ਰਤੇ ਸੁਖੁ ਪਾਇਆ ਸਹਜੇ ਸਾਚਿ ਸਮਾਈ ਹੇ ॥	ਮਾਰੂ ੩, ਸੋਲਾ ੪, ੩ : ੩	- ੧੦੪੭
ਗੁਰਮੁਖਿ ਨਾਮਿ ਰਤੇ ਸੇ ਉਧਰੇ ਗੁਰ ਕਾ ਸਬਦੁ ਵੀਚਾਰਿ ॥	ਮਲਾ ੩, ੫, ੩ : ੧	- ੧੨੫੯
ਗੁਰਮੁਖਿ ਨਾਮਿ ਲਗੇ ਸੇ ਉਧਰੇ ਸਭਿ ਕਿਲਬਿਖ ਪਾਪ ਟਰੇ ॥	ਮਾਰੂ ੪, ੧, ੨ : ੩	- ੯੯੫
ਗੁਰਮੁਖਿ ਨਾਮਿ ਲਗੇ ਸੇ ਸੋਹਿਆ ॥	ਆਸਾ ੫, ੯੬, ੨ : ੩	- ੩੯੪
ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ ਕ੍ਰਿਪਾ ਤੁਮਾਰੀ ॥	ਗੂਜ ੪, ਅਸ ੧, ੧*: ੨	- ੫੦੬
ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥	ਬਿਲਾ ੩, ਅਸ ੧, ੫ : ੩	- ੮੩੩
ਗੁਰਮੁਖਿ ਨਾਮੁ ਸਦਾ ਲੈ ਲਾਹਾ ॥	ਜੈਤ ੪, ੮, ੧ : ੨	- ੬੯੮
ਗੁਰਮੁਖਿ ਨਾਮੁ ਸਮਾਲਿ ਤੂੰ ਵਣਜਾਰਿਆ ਮਿਤ੍ਰਾ ਤੇਰਾ ਦਰਗਹ ਬੇਲੀ ਹੋਇ ॥	ਸਿਰੀ ੫, ਪਹ ੪, ੪ : ੨	- ੭੭
ਗੁਰਮੁਖਿ ਨਾਮੁ ਸਮਾਲਿ ਪਰਾਣੀ ਅੰਤੇ ਹੋਇ ਸਖਾਈ ॥	ਸਿਰੀ ੫, ਪਹ ੪, ੪ : ੩	- ੭੭
ਗੁਰਮੁਖਿ ਨਾਮੁ ਸਲਾਹੀਐ ਹਉਮੈ ਨਿਵਰੀ ਭਾਹਿ ॥	ਸਿਰੀ ੧, ੧੭, ੧*: ੨	- ੨੦
ਗੁਰਮੁਖਿ ਨਾਮੁ ਸਾਲਾਹਿ ਜਨਮੁ ਸਵਾਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੨	- ੮੬
ਗੁਰਮੁਖਿ ਨਾਮੁ ਸੀਤਲ ਜਲੁ ਪਾਇਆ ਹਰਿ ਹਰਿ ਨਾਮੁ ਪੀਆ ਰਸੁ ਝੀਕ ॥	ਪ੍ਰਭਾ ੪, ੩, ੧*: ੨	- ੧੩੩੬
ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ ॥	ਸਲੋ ੩, ੩੧ : ੫	- ੧੪੧੬
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥	ਆਸਾ ੪, ੫੫, ੧*: ੧	- ੩੬੬
ਗੁਰਮੁਖਿ ਨਾਮੁ ਜਪਹੁ ਹਰਿ ਲਾਹਾ ॥	ਜੈਤ ੪, ੧੦, ੩ : ੨	- ੬੯੯
ਗੁਰਮੁਖਿ ਨਾਮੁ ਜਪਹੁ ਦਿਨੁ ਰਾਤੀ ਅੰਤ ਕਾਲਿ ਨਹ ਲਾਗੈ ਪੀਰ ॥	ਬਸੰ ੫, ੧੯, ੧*: ੨	- ੧੧੮੫
ਗੁਰਮੁਖਿ ਨਾਮੁ ਜਪਹੁ ਮਨ ਮੇਰੇ ॥	ਗਉ ੫, ਸੁਖ ੨, ੧ : ੯	- ੨੬੪
ਗੁਰਮੁਖਿ ਨਾਮੁ ਜਪੀਐ ਤਿਤੁ ਤਰੀਐ ਗਤਿ ਨਾਨਕ ਵਿਰਲੀ ਜਾਤੀ ਜੀਉ ॥	ਮਾਝ ੫, ੧੩, ੪ : ੩	- ੯੮
ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥	ਸੂਹੀ ੫, ੫੦, ੪ : ੨	- ੭੪੮
ਗੁਰਮੁਖਿ ਨਾਮੁ ਜਪੈ ਮਨੁ ਰੂੜਾ ॥	ਆਸਾ ੧, ਅਸ ੮, ੩ : ੪	- ੪੧੫
ਗੁਰਮੁਖਿ ਨਾਮੁ ਦਾਨੁ ਇਸਨਾਨੁ ॥	ਰਾਮ ੧, ਸਿਗੋ, ੩੬ : ੧	- ੯੪੨
ਗੁਰਮੁਖਿ ਨਾਮੁ ਦੇਵਹਿ ਤੂ ਆਪੇ ਸਹਸਾ ਗਣਤ ਨ ਤਾਹਾ ਹੇ ॥	ਮਾਰੂ ੩, ਸੋਲਾ ੧੨, ੧੫ : ੩	- ੧੦੫੬
ਗੁਰਮੁਖਿ ਨਾਮੁ ਧਿਆਇ ਅਸਥਿਰੁ ਹੋਈਐ ॥	ਆਸਾ ੪, ੬੪, ੧ : ੨	- ੩੬੯
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥	ਮਲਾ ੧, ਵਾਰ, ੯ : ੨	- ੧੨੮੨
ਗੁਰਮੁਖਿ ਨਾਮੁ ਧਿਆਈਐ ਨਾਨਕ ਲਿਵ ਲਾਈ ॥	ਸਾਰ ੪, ਵਾਰ, ੬ : ੫	- ੧੨੪੦
ਗੁਰਮੁਖਿ ਨਾਮੁ ਧਿਆਈਐ ਬੁਝੈ ਵੀਚਾਰਾ ॥	ਆਸਾ ੩, ਅਸ ੨੬, ੩ : ੧	- ੪੨੪
ਗੁਰਮੁਖਿ ਨਾਮੁ ਧਿਆਈਐ ਮਥਿ ਤਤੁ ਕਢੋਲੈ ॥	ਰਾਮ ੩, ਵਾਰ, ੧੭ : ੩	- ੯੫੫
ਗੁਰਮੁਖਿ ਨਾਮੁ ਧਿਆਈਐ ਮਨ ਮੰਦਰੁ ਭੀਜੈ ॥	ਆਸਾ ੧, ਅਸ ੧੫, ੧*: ੨	- ੪੧੯
ਗੁਰਮੁਖਿ ਨਾਮੁ ਧਿਆਈਐ ਮਨਮੁਖਿ ਬੂਝ ਨ ਪਾਇ ॥	ਸਿਰੀ ੩, ਅਸ ੨੧, ੧ : ੧	- ੬੬
ਗੁਰਮੁਖਿ ਨਾਮੁ ਨਿਧਾਨੁ ਲੈ ਦਰਗਹ ਲਏ ਛਡਾਇ ॥	ਗਉ ੩, ੩੬, ੧*: ੨	- ੧੬੨
ਗੁਰਮੁਖਿ ਨਾਮੁ ਨਿਮਖ ਰਿਦੈ ਵਸੈ ॥	ਰਾਮ ੫, ੨੬, ੧ : ੪	- ੮੯੦
ਗੁਰਮੁਖਿ ਨਾਮੁ ਨਿਰੰਜਨ ਪਾਏ ॥	ਰਾਮ ੧, ਸਿਗੋ, ੪੨ : ੧	- ੯੪੨
ਗੁਰਮੁਖਿ ਨਾਮੁ ਨਿਰੰਜਨੁ ਪਾਈਐ ਅਫਰਿਓ ਭਾਰੁ ਅਫਾਰੁ ਟਰੈ ॥	ਮਾਰੂ ੧, ਅਸ ੮, ੧*: ੨	- ੧੦੧੩
ਗੁਰਮੁਖਿ ਨਾਮੁ ਪਛਾਣੀਐ ਨਾਨਕ ਸਚਿ ਸਮਾਇ ॥	ਸਿਰੀ ੩, ੬੨, ੩ : ੪	- ੩੮

ਗੁਰਮੁਖਿ ਪਾਈ ਕਿਨੈ ਵਿਰਲੈ ਜੰਤਾ ॥	ਆਸਾ ੫, ੩, ੧ : ੪	-	੩੭੦
ਗੁਰਮੁਖਿ ਪਾਏ ਨਾਮੁ ਅਪਾਰਾ ॥	ਮਾਝ ੩, ਅਸ ੨੮, ੭ : ੨	-	੧੨੬
ਗੁਰਮੁਖਿ ਪਾਏ ਮੋਖ ਦੁਆਰੁ ॥	ਮਾਝ ੩, ਅਸ ੧੦, ੭ : ੨	-	੧੧੫
ਗੁਰਮੁਖਿ ਪਾਏ ਮੋਖ ਦੁਆਰੁ ॥	ਮਾਰੂ ੩, ਸੋਲਾ ੧੫, ੮ : ੨	-	੧੦੫੯
ਗੁਰਮੁਖਿ ਪਾਵਉ ਪਰਮ ਪਦੁ ਸੁਖਾ ॥	ਗਉ ੩, ਅਸ ੭, ੧*: ੨	-	੨੩੨
ਗੁਰਮੁਖਿ ਪਾਵਸਿ ਰਸਿ ਰਸਿ ਮਾਨੁ ॥	ਬਿਲਾ ੧, ਅਸ ੧, ੧*: ੨	-	੮੩੧
ਗੁਰਮੁਖਿ ਪਾਵਹਿ ਦਰਗਹਿ ਮਾਨੁ ॥	ਰਾਮ ੧, ਅਸ ੬, ੩ : ੪	-	੯੦੫
ਗੁਰਮੁਖਿ ਪਾਵੈ ਘਟਿ ਘਟਿ ਭੇਦ ॥	ਰਾਮ ੧, ਸਿਗੋ, ੩੭ : ੨	-	੯੪੨
ਗੁਰਮੁਖਿ ਪਾਵੈ ਦਰਗਹ ਮਾਨੁ ॥	ਰਾਮ ੧, ਸਿਗੋ, ੩੬ : ੩	-	੯੪੨
ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥	ਆਸਾ ੪, ਛੰਤ ੧੬, ੩ : ੧	-	੪੪੯
ਗੁਰਮੁਖਿ ਪੀਵੈ ਸਹਜਿ ਸਮਾਇ ॥	ਸੂਹੀ ੪, ੭, ੧ : ੨	-	੭੩੩
ਗੁਰਮੁਖਿ ਪੂੰਜੀ ਨਾਮੁ ਵਿਸਾਹਾ ॥	ਜੈਤ ੪, ੧੦, ੪ : ੨	-	੬੯੯
ਗੁਰਮੁਖਿ ਪੂਰਾ ਜੇ ਕਰੇ ਪਾਈਐ ਸਾਚੁ ਅਤੋਲੁ ॥	ਸਿਰੀ ੧, ੯, ੧*: ੨	-	੧੭
ਗੁਰਮੁਖਿ ਪੂਰਾ ਤਿਸੁ ਸਾਬਾਸਿ ॥	ਰਾਮ ੧, ਓਅੰ, ੪੭ : ੬	-	੯੩੬
ਗੁਰਮੁਖਿ ਪ੍ਰਹਿਲਾਦਿ ਜਪਿ ਹਰਿ ਗਤਿ ਪਾਈ ॥	ਵਡ ੪, ਵਾਰ, ੧੩ : ੧	-	੫੯੧
ਗੁਰਮੁਖਿ ਪ੍ਰਗਟੁ ਹੋਆ ਮੇਰਾ ਹਰਿ ਪ੍ਰਭੁ ਅਨਦਿਨੁ ਹਰਿ ਗੁਣ ਗਾਇ ॥	ਭੈਰ ੩, ੧੭, ੨ : ੨	-	੧੧੩੨
ਗੁਰਮੁਖਿ ਪ੍ਰਗਟੁ ਭਇਆ ਤਿਨ ਜਨ ਕਉ ਜਿਨ ਧੁਰਿ ਮਸਤਕਿ ਲੇਖੁ ਲਿਖਾਇਦਾ ॥	ਮਾਰੂ ੫, ਸੋਲਾ ੫, ੧੫ : ੩	-	੧੦੭੬
ਗੁਰਮੁਖਿ ਪ੍ਰਗਾਸੁ ਭਇਆ ਸਾਤਿ ਆਈ ਦੁਰਮਤਿ ਬੁਧਿ ਨਿਵਾਰੀ ॥	ਸੋਰ ੪, ੭, ੩ : ੧	-	੬੦੭
ਗੁਰਮੁਖਿ ਪ੍ਰਭੁ ਸੇਵਹਿ ਸਦ ਸਾਚਾ ਅਨਦਿਨੁ ਸਹਜਿ ਪਿਆਰਿ ॥	ਬਿਹਾ ੪, ਵਾਰ ੮ ਸ, ੩, ੧ : ੧	-	੫੫੧
ਗੁਰਮੁਖਿ ਪ੍ਰਭੁ ਰਾਵੇ ਦਿਨੁ ਰਾਤੀ ਆਪਣਾ ਸਾਚੀ ਸੋਭਾ ਹੋਈ ॥	ਸੂਹੀ ੩, ਛੰਤ ੪, ੨ : ੫	-	੭੭੦
ਗੁਰਮੁਖਿ ਪ੍ਰਾਣੀ ਅਪਰਾਧੀ ਸੀਧੇ ॥	ਗਉ ੩, ਅਸ ੫, ੨ : ੧	-	੨੩੧
ਗੁਰਮੁਖਿ ਪ੍ਰਾਣੀ ਜਮੁ ਨੇੜਿ ਨ ਆਵੈ ਜਿਨ ਹਰਿ ਰਾਖਿਆ ਉਰਿ ਧਾਰਾ ॥	ਭੈਰ ੩, ੧੨, ੨ : ੨	-	੧੧੩੦
ਗੁਰਮੁਖਿ ਪ੍ਰਾਣੀ ਨਾਮੁ ਹਰਿ ਧਿਆਇ ॥	ਗਉ ੩, ੩੪, ੧*: ੧	-	੧੬੨
ਗੁਰਮੁਖਿ ਪ੍ਰਾਣੀ ਨਾਮੇ ਰਾਤੇ ਨਾਮੇ ਗਤਿ ਪਤਿ ਪਾਈ ॥	ਗੂਜ ੧, ਅਸ ੩, ੧ : ੨	-	੫੦੪
ਗੁਰਮੁਖਿ ਪ੍ਰਾਣੀ ਭਰਮੁ ਗਵਾਇ ॥	ਗਉ ੩, ਅਸ ੬, ੧*: ੧	-	੨੩੧
ਗੁਰਮੁਖਿ ਪ੍ਰਾਣੀ ਮੁਕਤੁ ਹੈ ਹਰਿ ਹਰਿ ਨਾਮੁ ਸਮਾਲਿ ॥	ਗਉ ੪, ਕਰ ੨, ੨ : ੨	-	੨੩੪
ਗੁਰਮੁਖਿ ਪ੍ਰੀਤਿ ਸਦਾ ਹੈ ਸਾਚੀ ॥	ਮਾਰੂ ੪, ਸੋਲਾ ੧, ੫ : ੧	-	੧੦੬੯
ਗੁਰਮੁਖਿ ਪ੍ਰੀਤਿ ਜਿਸ ਨੋ ਆਪੇ ਲਾਏ ॥	ਬਿਲਾ ੩, ੫, ੧ : ੧	-	੭੯੮
ਗੁਰਮੁਖਿ ਫਲੁ ਪਾਵਹੁ ਹਰਿ ਨਾਮੁ ਧਿਆਵਹੁ ਜਨਮ ਜਨਮ ਕੇ ਦੂਖ ਨਿਵਾਰੇ ॥	ਸੂਹੀ ੩, ਛੰਤ ੧, ੧ : ੩	-	੭੬੭
ਗੁਰਮੁਖਿ ਬਸਿਸਟਿ ਹਰਿ ਉਪਦੇਸੁ ਸੁਣਾਈ ॥	ਵਡ ੪, ਵਾਰ, ੧੩ : ੩	-	੫੯੧
ਗੁਰਮੁਖਿ ਬਖਸਿ ਜਮਾਈਅਨੁ ਮਨਮੁਖੀ ਮੂਲੁ ਗਵਾਇਆ ॥	ਗਉ ੪, ਵਾਰ ੯ ਸ, ੪, ੧ : ੨	-	੩੦੪
ਗੁਰਮੁਖਿ ਬਾਣੀ ਅਘੜੁ ਘੜਾਵੈ ॥	ਰਾਮ ੧, ਸਿਗੋ, ੨੭ : ੨	-	੯੪੧
ਗੁਰਮੁਖਿ ਬਾਣੀ ਨਾਦੁ ਵਜਾਵੈ ॥	ਮਾਰੂ ੩, ਸੋਲਾ ੧੫, ੨ : ੨	-	੧੦੫੮
ਗੁਰਮੁਖਿ ਬਾਣੀ ਨਾਮੁ ਹੈ ਨਾਮੁ ਰਿਦੈ ਵਸਾਈ ॥	ਸਾਰ ੪, ਵਾਰ, ੪ : ੩	-	੧੨੩੯
ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥	ਸਿਰੀ ੩, ੬੩, ੪ : ੩	-	੩੯
ਗੁਰਮੁਖਿ ਬਾਣੀ ਮੀਠੀ ਲਾਗੀ ॥	ਗਉ ੩, ਅਸ ੭, ੬ : ੧	-	੨੩੨
ਗੁਰਮੁਖਿ ਬਾਂਧਿਓ ਸੇਤੁ ਬਿਧਾਤੈ ॥	ਰਾਮ ੧, ਸਿਗੋ, ੪੦ : ੧	-	੯੪੨
ਗੁਰਮੁਖਿ ਬਿਗਸੈ ਸਹਜਿ ਸੁਭਾਇ ॥	ਬਸੰ ੩, ੬, ੨ : ੪	-	੧੧੭੩
ਗੁਰਮੁਖਿ ਬੀਜੇ ਸਚੁ ਜਮੈ ਸਚੁ ਨਾਮੁ ਵਾਪਾਰੁ ॥	ਆਸਾ ੩, ਅਸ ੩੪, ੩ : ੧	-	੪੨੮
ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹਾ ਅੰਤਰਿ ਸੁਰਤਿ ਗਿਆਨੁ ॥	ਸਲੋ ੩, ੪੪ : ੧	-	੧੪੧੮
ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥	ਆਸਾ ੪, ਛੰਤ ੧੪, ੪ : ੪	-	੪੪੮
ਗੁਰਮੁਖਿ ਬੁਧਿ ਪ੍ਰਗਟੀ ਪ੍ਰਭ ਜਾਸੁ ॥	ਗਉ ੩, ਅਸ ੭, ੭ : ੩	-	੨੩੨
ਗੁਰਮੁਖਿ ਬੂਝਹਿ ਰੋਗੁ ਗਵਾਵਹਿ ਗੁਰ ਸਬਦੀ ਵੀਚਾਰਾ ॥	ਭੈਰ ੩, ੧੨, ੧ : ੨	-	੧੧੩੦
ਗੁਰਮੁਖਿ ਬੂਝਹੁ ਸਬਦਿ ਪਛਾਨਹੁ ॥	ਮਾਰੂ ੧, ਸੋਲਾ ੨੦, ੧੪ : ੨	-	੧੦੪੧
ਗੁਰਮੁਖਿ ਬੂਝੈ ਅਕਥੁ ਕਹਾਵੈ ॥	ਮਾਝ ੧, ਅਸ ੧, ੮ : ੧	-	੧੦੯
ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥	ਰਾਮ ੧, ਸਿਗੋ, ੩ : ੪	-	੯੩੮

ਗੁਰਮੁਖਿ ਬੂਝੈ ਏਕ ਸਮਾਇ ॥	ਬਸੰ ੧, ਅਸ ੩, ੧ : ੪	-	੧੧੯੮
ਗੁਰਮੁਖਿ ਬੂਝੈ ਏਕ ਲਿਵ ਲਾਏ ॥	ਗਉ ੧, ਅਸ ੪, ੭ : ੧	-	੨੨੨
ਗੁਰਮੁਖਿ ਬੂਝੈ ਸਚਿ ਸਮਾਇਆ ॥	ਮਾਰੂ ੩, ਸੋਲਾ ੨, ੧੫ : ੨	-	੧੦੪੫
ਗੁਰਮੁਖਿ ਬੂਝੈ ਸਬਦਿ ਪਤੀਜੈ ॥	ਮਾਰੂ ੧, ਸੋਲਾ ੨੦, ੧੩ : ੧	-	੧੦੪੧
ਗੁਰਮੁਖਿ ਬੂਝੈ ਸੋਝੀ ਹੋਇ ॥	ਬਿਲਾ ੩, ਵਾ ੧, ੯ : ੬	-	੮੪੨
ਗੁਰਮੁਖਿ ਬੂਝੈ ਸੋਝੀ ਹੋਈ ॥	ਰਾਮ ੩, ੧, ੨ : ੩	-	੮੮੦
ਗੁਰਮੁਖਿ ਬੂਝੈ ਕੋ ਬੀਚਾਰਿ ॥	ਰਾਮ ੩, ੧, ੧ : ੪	-	੮੮੦
ਗੁਰਮੁਖਿ ਬੂਝੈ ਕੋ ਵੀਚਾਰਾ ॥	ਮਾਰੂ ੩, ਸੋਲਾ ੧, ੨ : ੨	-	੧੦੪੩
ਗੁਰਮੁਖਿ ਬੂਝੈ ਜਾਣੀਐ ਹਉਮੈ ਗਰਬੁ ਨਿਵਾਰਿ ॥	ਮਾਰੂ ੧, ਅਸ ੯, ੭ : ੨	-	੧੦੧੫
ਗੁਰਮੁਖਿ ਬੂਝੈ ਤਤੁ ਬੀਚਾਰਾ ॥	ਮਾਝ ੧, ਅਸ ੧, ੭ : ੨	-	੧੦੯
ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥	ਰਾਮ ੧, ਓਅੰ, ੪੬ : ੮	-	੯੩੬
ਗੁਰਮੁਖਿ ਬੋਲਹਿ ਸੋ ਥਾਇ ਪਾਏ ਮਨਮੁਖਿ ਕਿਛੁ ਥਾਇ ਨ ਪਾਈ ॥	ਸੂਹੀ ੪, ਅਸ ੧, ੨੬ : ੧	-	੭੫੮
ਗੁਰਮਤਿ ਬੋਲਹੁ ਹਰਿ ਜਸੁ ਸੂਚਾ ਗੁਰਮਤਿ ਆਖੀ ਦੇਖਹੁ ਊਚਾ ॥	ਮਾਰੂ ੧, ਸੋਲਾ ੨੦, ੧੫ : ੧	-	੧੦੪੧
ਗੁਰਮੁਖਿ ਬੋਲੈ ਤਤੁ ਬਿਰੋਲੈ ਚੀਨੈ ਅਲਖ ਅਪਾਰੋ ॥	ਰਾਮ ੧, ਸਿਗੋ, ੬੦ : ੨	-	੯੪੪
ਗੁਰਮੁਖਿ ਬ੍ਰਹਮੁ ਹਰੀਆਵਲਾ ਸਾਚੈ ਸਹਜਿ ਸੁਭਾਇ ॥	ਸਿਰੀ ੩, ਅਸ ੨੦, ੩ : ੧	-	੬੬
ਗੁਰਮੁਖਿ ਭਉਜਲੁ ਉਤਰਹੁ ਪਾਰਾ ॥	ਗਉ ੩, ਅਸ ੨, ੧*: ੨	-	੨੨੯
ਗੁਰਮੁਖਿ ਭਉ ਭੰਜਨੁ ਪਰਧਾਨੁ ॥	ਰਾਮ ੧, ਸਿਗੋ, ੩੬ : ੪	-	੯੪੨
ਗੁਰਮੁਖਿ ਭਏ ਨਿਰਾਸ ਪਰਮ ਸੁਖੁ ਪਾਇਆ ॥	ਸਾਰ ੪, ਵਾਰ, ੩੧ : ੨	-	੧੨੪੯
ਗੁਰਮੁਖਿ ਭਗਤ ਸੋਹਹਿ ਦਰਬਾਰੇ ॥	ਮਾਰੂ ੩, ਸੋਲਾ ੧੧, ੧੪ : ੧	-	੧੦੫੫
ਗੁਰਮੁਖਿ ਭਗਤਿ ਅੰਤਰਿ ਪ੍ਰੀਤਿ ਪਿਆਰੁ ॥	ਆਸਾ ੩, ੫੧, ੩ : ੧	-	੩੬੪
ਗੁਰਮੁਖਿ ਭਗਤਿ ਸਹਜ ਘਰੁ ਪਾਈਐ ॥	ਧਨਾ ੧, ਅਸ ੨, ੧*: ੧	-	੬੮੬
ਗੁਰਮੁਖਿ ਭਗਤਿ ਸਹਜਿ ਬੀਚਾਰੀ ॥	ਧਨਾ ੧, ਅਸ ੧, ੫ : ੨	-	੬੮੫
ਗੁਰਮੁਖਿ ਭਗਤਿ ਸਲਾਹ ਹੈ ਅੰਤਰਿ ਸਬਦੁ ਅਪਾਰਾ ॥	ਆਸਾ ੩, ਅਸ ੨੬, ੩ : ੨	-	੪੨੪
ਗੁਰਮੁਖਿ ਭਗਤਿ ਸਾਂਤਿ ਸੁਖੁ ਹੋਈ ॥	ਮਾਰੂ ੩, ਸੋਲਾ ੬, ੧੨ : ੨	-	੧੦੪੯
ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥	ਗਉ ੩, ੨੮, ੩ : ੩	-	੧੬੦
ਗੁਰਮੁਖਿ ਭਗਤਿ ਕਰਹਿ ਪ੍ਰਭ ਭਾਵਹਿ ਅਨਦਿਨੁ ਨਾਮੁ ਵਖਾਣੇ ॥	ਸੋਰ ੩, ੫, ੧ : ੧	-	੬੦੧
ਗੁਰਮੁਖਿ ਭਗਤਿ ਕਰਹੁ ਸਦ ਪ੍ਰਾਣੀ ॥	ਰਾਮ ੪, ੧, ੧*: ੧	-	੮੮੦
ਗੁਰਮੁਖਿ ਭਗਤਿ ਘਟਿ ਚਾਨਣੁ ਹੋਇ ॥	ਆਸਾ ੩, ੫੧, ੧*: ੧	-	੩੬੪
ਗੁਰਮੁਖਿ ਭਗਤਿ ਜਾ ਆਪਿ ਕਰਾਏ ॥	ਮਾਝ ੩, ਅਸ ੨੧, ੫ : ੧	-	੧੨੨
ਗੁਰਮੁਖਿ ਭਗਤਿ ਜਿਤੁ ਸਹਜ ਧੁਨਿ ਉਪਜੈ ਬਿਨੁ ਭਗਤੀ ਮੈਲੁ ਨ ਜਾਏ ॥	ਗਉ ੩, ਛੰਤ ੩, ੧ : ੫	-	੨੪੫
ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥	ਮਾਝ ੩, ਅਸ ੨੧, ੮ : ੧	-	੧੨੨
ਗੁਰਮੁਖਿ ਭਗਤਿ ਜੁਗਤਿ ਸਚੁ ਸੋਇ ॥	ਆਸਾ ੩, ੫੧, ੩ : ੩	-	੩੬੪
ਗੁਰਮੁਖਿ ਭਗਤਿ ਪਰਾਪਤਿ ਹੋਈ ॥	ਗਉ ੧, ੧੨, ੩ : ੨	-	੧੫੪
ਗੁਰਮੁਖਿ ਭਗਤਿ ਪਰਾਪਤਿ ਹੋਵੈ ਜੀਵਤਿਆ ਇਉ ਮਰੀਐ ॥	ਗਉ ੩, ਛੰਤ ੪, ੧ : ੪	-	੨੪੫
ਗੁਰਮੁਖਿ ਭਗਤਿ ਭਾਉ ਧੁਨਿ ਹੋਈ ॥	ਆਸਾ ੧, ਅਸ ੮, ੮ : ੨	-	੪੧੫
ਗੁਰਮੁਖਿ ਭਗਤਿ ਵਿਰਲੇ ਮਨੁ ਮਾਨਿਆ ॥	ਗਉ ੧, ਅਸ ੧੩, ੧ : ੨	-	੨੨੬
ਗੁਰਮੁਖਿ ਭਵਜਲੁ ਤਰੀਐ ਸਚ ਸੁਧੀ ॥	ਰਾਮ ੧, ਸਿਗੋ, ੩੧ : ੨	-	੯੪੧
ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥	ਭੈਰ ੫, ੧੬, ੧*: ੨	-	੧੧੩੯
ਗੁਰਮੁਖਿ ਭ੍ਰਮ ਭੈ ਮੋਹ ਮਿਟਾਇਆ ॥	ਗਉ ੫, ਬਾਅ, ੪੦ : ੭	-	੨੫੮
ਗੁਰਮੁਖਿ ਮਹਲੀ ਮਹਲੁ ਪਛਾਨੁ ॥	ਆਸਾ ੧, ਅਸ ੬, ੧ : ੨	-	੪੧੪
ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ ਨਿਜ ਘਰਿ ਹੋਇ ਬਸੇਰਾ ॥	ਸੋਰ ੩, ੬, ੩ : ੨	-	੬੦੨
ਗੁਰਮੁਖਿ ਮਜਨੁ ਚਜੁ ਅਚਾਰੁ ॥	ਰਾਮ ੧, ਓਅੰ, ੨੨ : ੬	-	੯੩੨
ਗੁਰਮੁਖਿ ਮਧੁਸੂਦਨੁ ਨਿਸਤਾਰੇ ॥	ਮਾਝ ੫, ੧੩, ੨ : ੧	-	੯੮
ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥	ਬਿਹਾ ੫, ੩, ੪ : ੨	-	੫੪੪
ਗੁਰਮੁਖਿ ਮਨ ਮੇਰੇ ਨਾਮੁ ਸਮਾਲਿ ॥	ਵਡ ੩, ੬, ੧*: ੧	-	੫੬੦
ਗੁਰਮੁਖਿ ਮਨਿ ਵੀਚਾਰਿਆ ਜੋ ਤਿਸੁ ਭਾਵੈ ਸੁ ਹੋਇ ॥	ਵਡ ੪, ਵਾਰ ੨ ਸ, ੩, ੧ : ੪	-	੫੮੬
ਗੁਰਮੁਖਿ ਮਨੁ ਅਸਥਾਨੇ ਸੋਈ ॥	ਆਸਾ ੧, ਅਸ ੮, ੪ : ੧	-	੪੧੫

ਗੁਰਮੁਖਿ ਮਨੁ ਸਮਝਾਈਐ ਆਤਮ ਰਾਮੁ ਬੀਚਾਰਿ ॥	ਸਿਰੀ ੧, ੧੨, ੨ : ੩ -	੧੮
ਗੁਰਮੁਖਿ ਮਨੁ ਜੀਤਾ ਹਉਮੈ ਮਾਰਿ ॥	ਰਾਮ ੧, ਸਿਗੋ, ੭੧ : ੧ -	੯੪੬
ਗੁਰਮੁਖਿ ਮਨੁ ਨਿਰਮਲੁ ਸਤ ਸਰਿ ਨਾਵੈ ॥	ਮਾਰੂ ੩, ਸੋਲਾ ੧੫, ੪ : ੧ -	੧੦੫੮
ਗੁਰਮੁਖਿ ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਗੁਰਮੁਖਿ ਸਹਜਿ ਸਮਾਵਣਿਆ ॥	ਮਾਝ ੩, ਅਸ ੨੬, ੪ : ੩ -	੧੨੫
ਗੁਰਮੁਖਿ ਮਨੁ ਬੇਧਿਆ ਅਸਥਿਰੁ ਹੋਇ ॥	ਗਉ ੩, ਅਸ ੭, ੪ : ੩ -	੨੩੨
ਗੁਰਮੁਖਿ ਮਨੁ ਭੀਜੈ ਵਿਰਲਾ ਬੂਝੈ ਕੋਇ ॥	ਰਾਮ ੧, ਸਿਗੋ, ੬੯ : ੩ -	੯੪੬
ਗੁਰਮੁਖਿ ਮਨੂਆ ਉਲਟਿ ਪਰਾਵੈ ॥	ਮਾਰੂ ੩, ਸੋਲਾ ੧੫, ੨ : ੧ -	੧੦੫੮
ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥	ਬਿਲਾ ੪, ਅਸ ੧, ੫ : ੨ -	੮੩੩
ਗੁਰਮੁਖਿ ਮਰਹਿ ਸੁ ਹਹਿ ਪਰਵਾਣੁ ॥	ਮਾਰੂ ੩, ਸੋਲਾ ੧੫, ੧੩ : ੧ -	੧੦੫੯
ਗੁਰਮੁਖਿ ਮਰਣੁ ਜੀਵਣੁ ਪ੍ਰਭ ਨਾਲਿ ॥	ਰਾਮ ੧, ਓਅੰ, ੨੧ : ੭ -	੯੩੨
ਗੁਰਮੁਖਿ ਮਰੈ ਨ ਕਾਲੁ ਨ ਖਾਏ ਗੁਰਮੁਖਿ ਸਚਿ ਸਮਾਵਣਿਆ ॥	ਮਾਝ ੩, ਅਸ ੨੬, ੨ : ੩ -	੧੨੫
ਗੁਰਮੁਖਿ ਮਰੈ ਨ ਜਨਮੈ ਗੁਰਮੁਖਿ ਗੁਰਮੁਖਿ ਸਬਦਿ ਸਮਾਹਾ ਹੇ ॥	ਮਾਰੂ ੩, ਸੋਲਾ ੧੧, ੧੦ : ੩ -	੧੦੫੫
ਗੁਰਮੁਖਿ ਮਲਾਰ ਰਾਗੁ ਜੋ ਕਰਹਿ ਤਿਨ ਮਨੁ ਤਨੁ ਸੀਤਲੁ ਹੋਇ ॥	ਮਲਾ ੧, ਵਾਰ ੧੮ ਸ, ੩, ੧ : ੧ -	੧੨੮੫
ਗੁਰਮੁਖਿ ਮਿਲਿਆ ਸੁਭਾਇ ਹਰਿ ਮਨਿ ਤਨਿ ਮੀਠਾ ਲਾਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੪ : ੨ -	੭੭੪
ਗੁਰਮੁਖਿ ਮਿਲਿਆ ਰੰਗੁ ਮਾਨਾ ॥	ਰਾਮ ੫, ੧੪, ੧ : ੪ -	੮੯੬
ਗੁਰਮੁਖਿ ਮਿਲੀਐ ਮਨਮੁਖਿ ਵਿਛੁੜੈ ਗੁਰਮੁਖਿ ਬਿਧਿ ਪ੍ਰਗਟਾਏ ਜੀਉ ॥	ਮਾਝ ੫, ਅਸ ੩੬, ੭ : ੩ -	੧੩੧
ਗੁਰਮੁਖਿ ਮਿਲਿ ਰਹੀਐ ਘਰਿ ਵਾਜਹਿ ਸਬਦ ਘਨੇਰੇ ਰਾਮ ॥	ਸੂਹੀ ੪, ਛੰਤ ੪, ੧ : ੨ -	੭੭੫
ਗੁਰਮੁਖਿ ਮਿਲੁ ਸੋਹਾਗਣੀ ਰੰਗੁ ਹੋਇ ਘਣੇਰਾ ਰਾਮ ॥	ਬਿਲਾ ੪, ਛੰਤ ੧, ੩ : ੨ -	੮੪੪
ਗੁਰਮੁਖਿ ਮਿਲੇ ਸਿ ਸਜਣਾ ਹਰਿ ਪ੍ਰਭ ਪਾਇਆ ਰੰਗੁ ॥	ਕਾਨ ੪, ਵਾਰ ੧੪ ਸ, ੪, ੧ : ੧ -	੧੩੧੮
ਗੁਰਮੁਖਿ ਮਿਲੇ ਸੇ ਨ ਵਿਛੁੜਹਿ ਪਾਵਹਿ ਸਚੁ ਸੋਇ ॥	ਮਾਰੂ ੩, ੪, ੨ : ੨ -	੯੯੪
ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥	ਮਾਝ ੩, ਅਸ ੨੨, ੩ : ੨ -	੧੨੨
ਗੁਰਮੁਖਿ ਮਿਲੈ ਮਿਲਾਏ ਆਪੇ ॥	ਮਾਝ ੩, ਅਸ ੨੬, ੧ : ੧ -	੧੨੪
ਗੁਰਮੁਖਿ ਮੁਏ ਜੀਵਦੇ ਪਰਵਾਣੁ ਹਹਿ ਮਨਮੁਖ ਜਨਮਿ ਮਰਾਹਿ ॥	ਸੋਰ ੪, ਵਾਰ ੨ ਸ, ੩, ੨ : ੪ -	੬੪੩
ਗੁਰਮੁਖਿ ਮੁਕਤਾ ਗੁਰਮੁਖਿ ਜੁਗਤਾ ॥	ਮਾਝ ੫, ਅਸ ੩੬, ੫ : ੧ -	੧੩੧
ਗੁਰਮੁਖਿ ਮੁਕਤੋ ਬੰਧੁ ਨ ਪਾਇ ॥	ਗਉ ੧, ੬, ੨ : ੩ -	੧੫੨
ਗੁਰਮੁਖਿ ਮੇਲਿ ਮਿਲਾਏ ਸੋੁ ਜਾਣੈ ॥	ਰਾਮ ੧, ਸਿਗੋ, ੭੧ : ੫ -	੯੪੬
ਗੁਰਮੁਖਿ ਮੇਲੇ ਆਪਿ ਨਾਨਕ ਚਿਰੀ ਵਿਛੁੰਨਿਆ ॥	ਸਲੋ ੪, ੧੨ : ੨ -	੧੪੨੨
ਗੁਰਮੁਖਿ ਮੇਲੇ ਆਪੁ ਗਵਾਏ ॥	ਗਉ ੩, ਅਸ ੭, ੮ : ੨ -	੨੩੨
ਗੁਰਮੁਖਿ ਮੇਲੈ ਮੇਲਿ ਮਿਲਾਏ ॥	ਬਿਲਾ ੩, ੫, ੨ : ੪ -	੭੯੮
ਗੁਰਮੁਖਿ ਮੈਲੁ ਨ ਲਾਗੈ ਆਇ ॥	ਗਉ ੩, ਅਸ ੨, ੨ : ੨ -	੨੩੦
ਗੁਰਮੁਖਿ ਰਸਨਾ ਹਰਿ ਰਸਨ ਰਸਾਈ ॥	ਗਉ ੩, ੨੬, ੧ : ੨ -	੧੫੯
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥	ਆਸਾ ੪, ਛੰਤ ੧੫, ੧ : ੩ -	੪੪੮
ਗੁਰਮੁਖਿ ਰੰਗਿ ਚਲੂਲਿਆ ਰੰਗਿ ਹਰਿ ਰੰਗਿ ਰਾਤੀ ॥	ਮਾਝ ੧, ਵਾਰ, ੧ : ੫ -	੧੩੮
ਗੁਰਮੁਖਿ ਰੰਗਿ ਚਲੂਲੈ ਰਾਤੀ ਹਰਿ ਪ੍ਰੇਮ ਭੀਨੀ ਚੋਲੀਐ ॥	ਦੇਵ ੪, ੩, ੧*: ੨ -	੫੨੭
ਗੁਰਮੁਖਿ ਰੰਗੁ ਚਲੂਲਾ ਹੋਈ ॥	ਸੂਹੀ ੪, ੬, ੨ : ੨ -	੭੩੨
ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥	ਵਡ ੪, ਘੋੜੀ ੧, ੧ : ੪ -	੫੭੫
ਗੁਰਮੁਖਿ ਰੰਗੁ ਭਇਆ ਅਤਿ ਗੂੜਾ ਹਰਿ ਰੰਗਿ ਭੀਨੀ ਮੇਰੀ ਚੋਲੀ ॥	ਗਉ ੪, ੫੩, ੧ : ੨ -	੧੬੮
ਗੁਰਮੁਖਿ ਰਤਨੁ ਕੋ ਵਿਰਲਾ ਲੇਵੈ ॥	ਗਉ ੩, ਅਸ ੮, ੮ : ੨ -	੨੩੩
ਗੁਰਮੁਖਿ ਰਤਨੁ ਲਹੈ ਲਿਵ ਲਾਇ ॥	ਰਾਮ ੧, ਸਿਗੋ, ੩੫ : ੧ -	੯੪੨
ਗੁਰਮੁਖਿ ਰਵਹਿ ਸੋਹਾਗਣੀ ਸੋ ਪ੍ਰਭੁ ਸੇਜ ਭਤਾਰੁ ॥	ਸਿਰੀ ੧, ੨੦, ੩ : ੩ -	੨੧
ਗੁਰਮੁਖਿ ਰਾਗ ਸੁਆਦ ਅਨ ਤਿਆਗੇ ॥	ਆਸਾ ੧, ਅਸ ੮, ੭ : ੧ -	੪੧੫
ਗੁਰਮੁਖਿ ਰਾਤੇ ਸਬਦਿ ਰੰਗਾਏ ॥	ਬਿਲਾ ੩, ੫, ੩ : ੧ -	੭੯੮
ਗੁਰਮੁਖਿ ਰਾਮ ਜਪਹੁ ਰਸੁ ਰਸਨਾ ਇਨ ਬਿਧਿ ਤਰੁ ਤੂ ਤਾਰੀ ॥	ਭੈਰ ੧, ੩, ੨ : ੨ -	੧੧੨੬
ਗੁਰਮੁਖਿ ਰਾਮ ਨਾਮ ਗੁਣ ਗਾਵਹਿ ਜਾ ਕਉ ਹਰਿ ਪ੍ਰਭੁ ਨਦਰਿ ਕਰੇ ॥	ਮਾਰੂ ੧, ਅਸ ੮, ੧੧ : ੧ -	੧੦੧੪
ਗੁਰਮੁਖਿ ਰਾਮ ਨਾਮ ਗੁਨ ਗਾਏ ਤੂ ਅਪਰੰਪਰੁ ਸਰਬ ਪਾਲ ॥	ਬਸੰ ੧, ੫, ੧*: ੨ -	੧੧੬੯

ਗੁਰਮੁਖਿ ਰਾਮ ਨਾਮ ਦਾਰੂ ਗੁਣ ਗਾਇਆ ॥	ਬਸੰ ੩, ੨, ੩ : ੩	-	੧੧੭੨
ਗੁਰਮੁਖਿ ਰਾਮ ਨਾਮ ਰੰਗਿ ਰਾਤਾ ॥	ਰਾਮ ੧, ਸਿਗੋ, ੩੭ : ੫	-	੯੪੨
ਗੁਰਮੁਖਿ ਰਾਮ ਨਾਮਿ ਚਿਤੁ ਲਾਇਆ ॥	ਭੈਰ ੩, ੧੦, ੨ : ੨	-	੧੧੨੯
ਗੁਰਮੁਖਿ ਰਾਮ ਨਾਮਿ ਤ੍ਰਿਪਤਾਸੇ ਖੋਜਤ ਪਾਵਹੁ ਸਹਜਿ ਹਰੇ ॥	ਆਸਾ ੧, ਅਸ ੭, ੧*: ੨	-	੪੧੪
ਗੁਰਮੁਖਿ ਰਾਮ ਨਾਮਿ ਮਨੁ ਭੀਜੈ ਹਰਿ ਸੇਤੀ ਲਿਵ ਲਾਈ ॥	ਮਲਾ ੩, ੮, ੧*: ੨	-	੧੨੬੦
ਗੁਰਮੁਖਿ ਰਾਮ ਨਾਮਿ ਲਿਵ ਲਾਈ ॥	ਮਲਾ ੩, ੧੨, ੩ : ੧	-	੧੨੬੨
ਗੁਰਮੁਖਿ ਰਾਮ ਨਾਮੁ ਜਪਿ ਹਿਰਦੈ ਸਹਜ ਸੇਤੀ ਘਰਿ ਜਾਈਐ ॥	ਭੈਰ ੧, ੭, ੧*: ੨	-	੧੧੨੭
ਗੁਰਮੁਖਿ ਰਾਮੁ ਕਰੇ ਨਿਸਤਾਰਾ ॥	ਮਾਰੂ ੪, ੭, ੧ : ੨	-	੯੯੭
ਗੁਰਮੁਖਿ ਰਾਮੁ ਮੇਰੈ ਮਨਿ ਭਾਇਆ ॥	ਆਸਾ ੧, ਅਸ ੯, ੩ : ੩	-	੪੧੬
ਗੁਰਮੁਖਿ ਰਿਧਿ ਸਿਧਿ ਸਚੁ ਸੰਜਮੁ ਸੋਈ ॥	ਮਾਝ ੩, ਅਸ ੧੩, ੭ : ੧	-	੧੧੭
ਗੁਰਮੁਖਿ ਰੋਮਿ ਰੋਮਿ ਹਰਿ ਧਿਆਵੈ ॥	ਰਾਮ ੧, ਸਿਗੋ, ੨੭ : ੫	-	੯੪੧
ਗੁਰਮੁਖਿ ਲੰਘੇ ਸੇ ਪਾਰਿ ਪਏ ਸਚੇ ਸਿਉ ਲਿਵ ਲਾਇ ॥	ਮਾਰੂ ੧, ਅਸ ੨, ੩ : ੧	-	੧੦੦੯
ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ ॥	ਸਿਰੀ ੫, ਅਸ ੨੯, ੧੯ : ੩	-	੭੪
ਗੁਰਮੁਖਿ ਲਾਗੈ ਸਹਜਿ ਧਿਆਨੁ ॥	ਰਾਮ ੧, ਸਿਗੋ, ੩੬ : ੨	-	੯੪੨
ਗੁਰਮੁਖਿ ਲਾਗੈ ਸਹਜਿ ਧਿਆਨੁ ॥	ਰਾਮ ੧, ਸਿਗੋ, ੪੧ : ੪	-	੯੪੨
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥	ਆਸਾ ੪, ਸੋਪੁ ੨, ੧ : ੩	-	੧੧
ਗੁਰਮੁਖਿ ਲਾਧਾ ਮਨਮੁਖਿ ਗਵਾਇਆ ॥	ਆਸਾ ੪, ੫੩, ੧ : ੩	-	੩੬੫
ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥	ਸੂਹੀ ੩, ਵਾਰ ੩ ਸ, ੩, ੧ : ੩	-	੭੮੬
ਗੁਰਮੁਖਿ ਲਿਵ ਸਾਚੀ ਸਹਜਿ ਸਮਾਈ ॥-	ਮਾਰੂ ੩, ਸੋਲਾ ੪, ੯ : ੨	-	੧੦੪੭
ਗੁਰਮੁਖਿ ਲੇਹੁ ਮਿਲਾਇ ਜਨੁ ਪਾਵੈ ਨਾਮੁ ਹਰਿ ॥	ਸੂਹੀ ੩, ਵਾਰ, ੧੫ : ੨	-	੭੯੦
ਗੁਰਮੁਖਿ ਲੇਵੈ ਵਸਤੁ ਸਮਾਲੇ ॥	ਮਾਰੂ ੩, ਸੋਲਾ ੨੧, ੧੫ : ੨	-	੧੦੬੫
ਗੁਰਮੁਖਿ ਲੋਭੁ ਨਿਵਾਰੀਐ ਹਰਿ ਸਿਉ ਬਣਿ ਆਈ ॥	ਆਸਾ ੧, ਅਸ ੧੫, ੩ : ੨	-	੪੧੯
ਗੁਰਮੁਖਿ ਵਸਤੁ ਪਛਾਣੀਐ ਅਪਨਾ ਘਰੁ ਭਾਲੇ ॥	ਆਸਾ ੧, ਅਸ ੧੭, ੫ : ੨	-	੪੨੦
ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ॥	ਰਾਮ ੧, ਓਅੰ, ੨ : ੨	-	੯੩੦
ਗੁਰਮੁਖਿ ਵਸਤੁ ਵੇਸਾਹੀਐ ਸਚੁ ਵਖਰੁ ਸਚੁ ਰਾਸਿ ॥	ਸਿਰੀ ੧, ੧੧, ੪ : ੧	-	੧੮
ਗੁਰਮੁਖਿ ਵਣਜਹਿ ਕੇਈ ਕੇਇ ॥	ਮਾਝ ੩, ਅਸ ੨੮, ੮ : ੨	-	੧੨੬
ਗੁਰਮੁਖਿ ਵਣਜਿ ਸਦਾ ਸੁਖੁ ਪਾਏ ਸਹਜੇ ਸਹਜਿ ਮਿਲਾਇਦਾ ॥	ਮਾਰੂ ੩, ਸੋਲਾ ੨੨, ੧੨ : ੩	-	੧੦੬੬
ਗੁਰਮੁਖਿ ਵਣਜੁ ਕਰਹਿ ਪਰੁ ਆਪੁ ਪਛਾਣਹਿ ॥	ਮਾਰੂ ੩, ਸੋਲਾ ੧੦, ੪ : ੧	-	੧੦੫੩
ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥	ਮਾਰੂ ੧, ਸੋਲਾ ੧੨, ੧੦ : ੨	-	੧੦੩੨
ਗੁਰਮੁਖਿ ਵਣਜੇ ਸਦਾ ਵਾਪਾਰੀ ਲਾਹਾ ਨਾਮੁ ਸਦ ਪਾਵਣਿਆ ॥	ਮਾਝ ੩, ਅਸ ੨੮, ੭ : ੩	-	੧੨੬
ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥	ਗੂਜ ੪, ੩, ੨ : ੧	-	੪੯੩
ਗੁਰਮੁਖਿ ਵਰਤੈ ਸਭੁ ਆਪੇ ਸਚਾ ਗੁਰਮੁਖਿ ਉਪਾਇ ਸਮਾਂਵਣਿਆ ॥	ਮਾਝ ੩, ਅਸ ੧੪, ੧ : ੩	-	੧੧੭
ਗੁਰਮੁਖਿ ਵਿਚਹੁ ਆਪ ਗਵਾਇ ॥	ਆਸਾ ੩, ੪੩, ੪ : ੧	-	੩੬੨
ਗੁਰਮੁਖਿ ਵਿਚਹੁ ਆਪੁ ਗਵਾਏ ॥	ਮਾਝ ੩, ਅਸ ੨੬, ੩ : ੨	-	੧੨੫
ਗੁਰਮੁਖਿ ਵਿਚਹੁ ਹਉਮੈ ਜਾਇ ॥	ਗਉ ੩, ਅਸ ੨, ੨ : ੧	-	੨੩੦
ਗੁਰਮੁਖਿ ਵਿਰਲਾ ਕੋਈ ਜਨੁ ਪਾਏ ॥	ਮਾਝ ੩, ਅਸ ੧੭, ੧ : ੨	-	੧੧੯
ਗੁਰਮੁਖਿ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ॥	ਪ੍ਰਭਾ ੩, ੧, ੧ : ੧	-	੧੩੩੨
ਗੁਰਮੁਖਿ ਵਿਰਲਾ ਚੀਨੈ ਕੋਈ ॥	ਮਾਰੂ ੧, ਸੋਲਾ ੪, ੮ : ੨	-	੧੦੨੪
ਗੁਰਮੁਖਿ ਵਿਰਲਾ ਚੀਨ੍ਹੈ ਕੋਈ ॥	ਪ੍ਰਭਾ ੧, ਅਸ ੫, ੨ : ੩	-	੧੩੪੪
ਗੁਰਮੁਖਿ ਵਿਰਲਾ ਬੂਝੈ ਕੋਇ ॥	ਰਾਮ ੧, ੭, ੩ : ੨	-	੮੭੮
ਗੁਰਮੁਖਿ ਵਿਰਲਾ ਬੂਝੈ ਕੋਈ ॥	ਮਾਝ ੩, ਅਸ ੩੦, ੯ : ੨	-	੧੨੭
ਗੁਰਮੁਖਿ ਵਿਰਲਾ ਬੂਝੈ ਕੋਈ ॥	ਗਉ ੧, ਅਸ ੮, ੫ : ੨	-	੨੨੪
ਗੁਰਮੁਖਿ ਵਿਰਲਾ ਬੂਝੈ ਕੋਈ ॥	ਬਿਲਾ ੧, ਅਸ ੧, ੧ : ੨	-	੮੩੧
ਗੁਰਮੁਖਿ ਵਿਰਲਾ ਬੂਝੈ ਕੋਈ ॥	ਬਿਲਾ ੩, ਵਾ ੧, ੧ : ੬	-	੮੪੧
ਗੁਰਮੁਖਿ ਵਿਰਲਾ ਬੂਝੈ ਕੋਈ ॥	ਰਾਮ ੩, ੧, ੬ : ੨	-	੮੮੦
ਗੁਰਮੁਖਿ ਵਿਰਲਾ ਬੂਝੈ ਕੋਈ ॥	ਮਾਰੂ ੩, ਸੋਲਾ ੨, ੧ : ੨	-	੧੦੪੪
ਗੁਰਮੁਖਿ ਵਿਰਲਾ ਬੂਝੈ ਕੋਈ ॥	ਮਾਰੂ ੩, ਸੋਲਾ ੧੧, ੧੬ : ੨	-	੧੦੫੫

ਗੁਰਮੁਖਿ ਵਿਰਲਾ ਬੂਝੈ ਕੋਈ ॥	ਮਾਰੂ ੩, ਸੋਲਾ ੧੬, ੧੦ : ੨	-	੧੦੬੦
ਗੁਰਮੁਖਿ ਵਿਰਲੀ ਏਕੋ ਜਾਣਿਆ ॥	ਰਾਮ ੧, ਅਸ ੪, ੮ : ੩	-	੯੦੫
ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ ॥	ਸੋਰ ੪, ਵਾਰ ੪ ਸ, ੩, ੨ : ੪	-	੬੪੪
ਗੁਰਮੁਖਿ ਵਿਰਲੇ ਕਿਸੈ ਬੁਝਾਏ ॥	ਮਾਰੂ ੧, ੧੨, ੧*: ੨	-	੯੯੩
ਗੁਰਮੁਖਿ ਵਿਰਲੈ ਕਿਨ ਹੀ ਚੀਨਾ ॥	ਮਾਰੂ ੩, ਸੋਲਾ ੭, ੬ : ੨	-	੧੦੫੦
ਗੁਰਮੁਖਿ ਵਿਰਲੈ ਕਿਨੈ ਚਖਿ ਡੀਠੀ ॥	ਮਾਝ ੩, ਅਸ ੮, ੧ : ੨	-	੧੧੩
ਗੁਰਮੁਖਿ ਵਿਰਲੈ ਕਿਨੈ ਥਾਨੁ ਪਾਇਆ ॥	ਮਾਰੂ ੩, ਸੋਲਾ ੨੦, ੧੫ : ੨	-	੧੦੬੪
ਗੁਰਮੁਖਿ ਵਿਰਲੈ ਕਿਨੈ ਪਛਾਣੀ ॥	ਮਾਰੂ ੩, ਸੋਲਾ ੧, ੧੧ : ੨	-	੧੦੪੪
ਗੁਰਮੁਖਿ ਵੀਆਹਣਿ ਆਇਆ ॥	ਸੂਹੀ ੪, ਛੰਤ ੩, ੪ : ੨	-	੭੭੫
ਗੁਰਮੁਖਿ ਵੀਚਾਰੇ ਵਿਰਲਾ ਕੋਈ ॥	ਗਉ ੩, ੨੯, ੧*: ੨	-	੧੬੦
ਗੁਰਮੁਖਿ ਵੇਖਣੁ ਬੋਲਣਾ ਨਾਮੁ ਜਪਤ ਸੁਖੁ ਪਾਇਆ ॥	ਬਿਲਾ ੪, ਵਾਰ ੭ ਸ, ੩, ੨ : ੨	-	੮੫੨
ਗੁਰਮੁਖਿ ਵੇਖਾ ਤਾ ਇਹੁ ਮੰਨੁ ਭਿੰਨਾ ॥	ਮਾਝ ੩, ਅਸ ੪, ੧ : ੨	-	੧੧੧
ਗੁਰਮੁਖਿ ਵੇਖਿ ਹਦੂਰਿ ਅੰਤਰਿ ਭੀ ਤੂ ਹੈ ॥	ਸੂਹੀ ੧, ਅਸ ੫, ੭ : ੨	-	੭੫੩
ਗੁਰਮੁਖਿ ਵੈਰ ਵਿਰੋਧ ਗਵਾਵੈ ॥	ਰਾਮ ੧, ਸਿਗੋ, ੩੭ : ੩	-	੯੪੨
ਗੁਰਮੁਖੀਆ ਸੋਹਾਗਣੀ ਤਿਨ ਦਇਆ ਪਈ ਮਨਿ ਆਇ ॥	ਸਿਰੀ ੪, ੬੯, ੨ : ੧	-	੪੧
ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥	ਸੋਰ ੪, ਵਾਰ, ੮ : ੪	-	੬੪੫
ਗੁਰਮੁਖੀਆ ਮੁਹ ਸੋਹਣੇ ਗੁਰ ਕੈ ਹੇਤਿ ਪਿਆਰਿ ॥	ਸਿਰੀ ੩, ਅਸ ੨੦, ੭ : ੧	-	੬੬
ਗੁਰਮੁਖੇ ਇਕਿ ਮੇਲਿ ਮਿਲਾਇਆ ਤਿਨ ਕੇ ਦੂਖ ਗਵਾਇਆ ਰਾਮ ॥	ਸੂਹੀ ੩, ਛੰਤ ੫, ੪ : ੨	-	੭੭੧
ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥	ਸੂਹੀ ੫, ਛੰਤ ੭, ੨ : ੨	-	੭੮੧
ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥	ਆਸਾ ੪, ਛੰਤ ੯, ੧ : ੨	-	੪੪੩
ਗੁਰਮੁਖੇ ਮਨੁ ਨਿਰਮਲੁ ਹੋਆ ਨਿਰਮਲ ਹਰਿ ਗੁਣ ਗਾਏ ਰਾਮ ॥	ਸੂਹੀ ੩, ਛੰਤ ੫, ੨ : ੨	-	੭੭੦
ਗੁਰ ਮੂਰਤਿ ਸਿਉ ਲਾਇ ਧਿਆਨੁ ॥	ਗਉ ੫, ੧੩੦, ੩ : ੧	-	੧੯੨
ਗੁਰ ਰਸਨਾ ਅੰਮ੍ਰਿਤੁ ਬੋਲਦੀ ਹਰਿ ਨਾਮਿ ਸੁਹਾਵੀ ॥	ਤਿਲੰ ੪, ਅਸ ੨, ੧੮ : ੧	-	੭੨੬
ਗੁਰ ਰਸੁ ਗੀਤ ਬਾਦ ਨਹੀ ਭਾਵੈ ਸੁਣੀਐ ਗਹਿਰ ਗੰਭੀਰੁ ਗਵਾਇਆ ॥	ਰਾਮ ੧, ਓਅੰ, ੪ : ੨	-	੯੩੦
ਗੁਰ ਰਾਮਦਾਸ ਸਚੁ ਸਲ੍ਯ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥	ਸਵ ੪, ਸਲ੍ਯ, ੧ : ੬	-	੧੪੦੬
ਗੁਰ ਰਾਮਦਾਸ ਕਲ੍ਯ੍ਯੁਚਰੈ ਤੁਅ ਸਹਜ ਸਰੋਵਰਿ ਬਾਸੁ ॥	ਸਵ ੪, ਕਲ੍ਯ, ੧੦ : ੪	-	੧੩੯੮
ਗੁਰ ਰਾਮਦਾਸ ਕਲ੍ਯ੍ਯੁਚਰੈ ਤੈਂ ਅਟਲ ਅਮਰ ਪਦੁ ਪਾਇਓ ॥	ਸਵ ੪, ਕਲ੍ਯ, ੫ : ੬	-	੧੩੯੭
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਅਭੈ ਅਮਰ ਪਦੁ ਪਾਇਅਉ ॥	ਸਵ ੪, ਕਲ੍ਯ, ੬ : ੬	-	੧੩੯੭
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਸਬਦ ਨੀਸਾਨੁ ਬਜਾਇਅਉ ॥	ਸਵ ੪, ਕਲ੍ਯ, ੯ : ੬	-	੧੩੯੭
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਹਰਿ ਪ੍ਰੇਮ ਪਦਾਰਥੁ ਪਾਇਅਉ ॥	ਸਵ ੪, ਕਲ੍ਯ, ੭ : ੬	-	੧੩੯੭
ਗੁਰ ਰਾਮਦਾਸ ਕਲ੍ਯ੍ਯੁਚਰੈ ਤੈ ਜਗਤ ਉਧਾਰਣੁ ਪਾਇਅਉ ॥	ਸਵ ੪, ਕਲ੍ਯ, ੮ : ੬	-	੧੩੯੭
ਗੁਰ ਰਾਮਦਾਸ ਘਰਿ ਕੀਅਉ ਪ੍ਰਗਾਸਾ ॥	ਸਵ ੫, ਕਲ੍ਯ, ੧ : ੫	-	੧੪੦੭
ਗੁਰ ਰਾਮਦਾਸ ਤਨੁ ਸਰਬ ਮੈ ਸਹਜਿ ਚੰਦੋਆ ਤਾਣਿਅਉ ॥	ਸਵ ੫, ਕਲ੍ਯ, ੭ : ੫	-	੧੪੦੭
ਗੁਰ ਰਾਮਦਾਸ ਦਰਸਨੁ ਪਰਸਿ ਕਹਿ ਮਥੁਰਾ ਅੰਮ੍ਰਿਤ ਬਯਣ ॥	ਸਵ ੫, ਮਥੁ, ੧ : ੫	-	੧੪੦੮
ਗੁਰ ਰੂਪ ਮੁਰਾਰੇ ਤ੍ਰਿਭਵਣ ਧਾਰੇ ਤਾ ਕਾ ਅੰਤੁ ਨ ਪਾਇਆ ॥	ਤੁਖਾ ੧, ਛੰਤ ੫, ੨ : ੩	-	੧੧੧੨
ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥	ਤੁਖਾ ੪, ਛੰਤ ੨, ੧ : ੪	-	੧੧੧੪
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥	ਧਨਾ ੧, ਛੰਤ ੧, ੧ : ੬	-	੬੮੭
ਗੁਰ ਵਿਟਹੁ ਨਾਨਕੁ ਵਾਰਿਆ ਮੇਰੀ ਜਿੰਦੁੜੀਏ ਜਿਨਿ ਹਰਿ ਹਰਿ ਨਾਮੁ ਚਿਤੇਰੇ ਰਾਮ ॥	ਬਿਹਾ ੪, ੪, ੨ : ੪	-	੫੪੦
ਗੁਰ ਵਿਟੜਿਅਹੁ ਹਉ ਘੋਲੀ ਮੇਰੇ ਪਿਆਰੇ ਜਿਨਿ ਹਰਿ ਮੇਲਾਈਆ ॥	ਆਸਾ ੪, ਛੰਤ ੨੧, ੫ : ੨	-	੪੫੨
ਗੁਰ ਵਿਣੁ ਸਹਜੁ ਨ ਆਵਈ ਲੋਭੁ ਮੈਲੁ ਨ ਵਿਚਹੁ ਜਾਇ ॥	ਸਿਰੀ ੪, ਵਾਰ ੧੨ ਸ, ੩, ੧ : ੪	-	੮੭
ਗੁਰ ਵੀਚਾਰੀ ਅਗਨਿ ਨਿਵਾਰੀ ॥	ਰਾਮ ੧, ਸਿਗੋ, ੬੩ : ੩	-	੯੪੫
ਗੁਰ ਵੇਖਣ ਕਉ ਸਭੁ ਕੋਈ ਲੋਚੈ ਨਵ ਖੰਡ ਜਗਤਿ ਨਮਸਕਾਰਿਆ ॥	ਗਉ ੪, ਵਾਰ ੨੦ ਸ, ੪, ੨ : ੪	-	੩੧੧
ਗੁਰਾ ਇਕ ਦੇਹਿ ਬੁਝਾਈ ॥	ਜਪੁ ੧, ੫ : ੧੦	-	੨
ਗੁਰਾ ਇਕ ਦੇਹਿ ਬੁਝਾਈ ॥	ਜਪੁ ੧, ੬ : ੪	-	੨
ਗੁਰਿ ਉਪਦੇਸਿਆ ਤਤੁ ਗਿਆਨੁ ॥	ਭੈਰ ੫, ੨੫, ੧*: ੨	-	੧੧੪੨
ਗੁਰਿ ਉਪਦੇਸੁ ਕਹਿਓ ਇਹੁ ਸਾਰੁ ॥	ਭੈਰ ੫, ੨੫, ੪ : ੧	-	੧੧੪੨

ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥	ਬਿਲਾ ੫, ੪੮, ੩ : ੨	-	੮੧੩
ਗੁਰਿ ਪੂਰੈ ਉਪਦੇਸਿਆ ਨਰਕੁ ਨਾਹਿ ਸਾਧਸੰਗਿ ॥	ਗਉ ੫, ਬਾਅ, ੩੬ ਸ: ੨	-	੨੫੭
ਗੁਰਿ ਪੂਰੈ ਉਪਦੇਸਿਆ ਨਾਨਕ ਜਪੀਐ ਨੀਤ ॥	ਗਉ ੫, ਬਾਅ, ੧੫ ਸ: ੨	-	੨੫੩
ਗੁਰਿ ਪੂਰੈ ਅਪਨੀ ਕਲ ਧਾਰੀ ਸਭ ਘਟ ਉਪਜੀ ਦਇਆ ॥	ਸੋਰ ੫, ੩੯, ੧ : ੧	-	੬੧੮
ਗੁਰਿ ਪੂਰੈ ਅਪੁਨੇ ਕਰਿ ਰਾਖੇ ॥	ਪ੍ਰਭਾ ੫, ੮, ੩ : ੩	-	੧੩੪੦
ਗੁਰਿ ਪੂਰੈ ਇਹੁ ਦੀਨੋ ਮੰਤੁ ॥	ਰਾਮ ੫, ੪੩, ੧ : ੨	-	੮੯੬
ਗੁਰਿ ਪੂਰੈ ਸਚੁ ਕਹਿਆ ॥	ਸੋਰ ੫, ੫੨, ੧ : ੩	-	੬੨੧
ਗੁਰਿ ਪੂਰੈ ਸੰਜਮੁ ਕਰਿ ਦੀਆ ॥	ਗਉ ੫, ਬਾਅ, ੪੫ : ੭	-	੨੫੯
ਗੁਰਿ ਪੂਰੈ ਸੰਤੋਖਿਆ ਭਾਈ ਅਹਿਨਿਸਿ ਲਾਗਾ ਭਾਉ ॥	ਸੋਰ ੫, ਅਸ ੧, ੬ : ੧	-	੬੪੦
ਗੁਰਿ ਪੂਰੈ ਸਭ ਚਿੰਤ ਮਿਟਾਈ ॥	ਰਾਮ ੫, ੫੮, ੩ : ੨	-	੯੦੧
ਗੁਰਿ ਪੂਰੈ ਸਭੁ ਪੂਰਾ ਕੀਆ ॥	ਬਸੰ ੫, ੧੭, ੧*: ੧	-	੧੧੮੪
ਗੁਰਿ ਪੂਰੈ ਸਭੁ ਭਰਮੁ ਚੁਕਾਇਆ ॥	ਗਉ ੫, ੭੭, ੪ : ੩	-	੧੭੮
ਗੁਰਿ ਪੂਰੈ ਹਉਮੈ ਭੀਤਿ ਤੋਰੀ ਜਨ ਨਾਨਕ ਮਿਲੇ ਬਨਵਾਰੀ ॥	ਮਲਾ ੪, ੧, ੪ : ੨	-	੧੨੬੩
ਗੁਰਿ ਪੂਰੈ ਹਉਮੈ ਮਲੁ ਧੋਈ ॥	ਸੂਹੀ ੫, ੧, ੪ : ੩	-	੭੩੬
ਗੁਰਿ ਪੂਰੈ ਹਰਿ ਉਪਦੇਸਿਆ ਗੁਰ ਵਿਟੜਿਅਹੁ ਹੰਉ ਸਦ ਵਾਰੀ ॥	ਵਡ ੪, ਵਾਰ, ੨ : ੫	-	੫੮੬
ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥	ਧਨਾ ੩, ੧, ੧*: ੨	-	੬੬੩
ਗੁਰਿ ਪੂਰੈ ਹਰਿ ਨਾਮ ਸਿਧਿ ਪਾਈ ਕੋ ਵਿਰਲਾ ਗੁਰਮਤਿ ਚਲੈ ਜੀਉ ॥	ਮਾਝ ੪, ੧, ੧ : ੩	-	੯੪
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਹਰਿ ਨਿਹਚਲੁ ਹਰਿ ਧਨੁ ਪਲੈ ਜੀਉ ॥	ਮਾਝ ੪, ੧, ੨ : ੩	-	੯੪
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਜਿਨਿ ਵਿਚਹੁ ਭਰਮੁ ਚੁਕਾਇਆ ॥	ਸਲੋ ੪, ੨੮ : ੧	-	੧੪੨੪
ਗੁਰਿ ਪੂਰੈ ਹਰਿ ਨਾਮੁ ਦਿੜਾਇਆ ਤਿਨਿ ਵਿਚਹੁ ਭਰਮੁ ਚੁਕਾਇਆ ॥	ਸਿਰੀ ੪, ਵਾਰ ੧੧ ਸ, ੩, ੨ : ੧	-	੮੬
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥	ਆਸਾ ੫, ੫੯, ੪ : ੧	-	੩੮੬
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ॥	ਭੈਰ ੫, ੪੦, ੩ : ੪	-	੧੧੪੭
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਹਰਿ ਭਗਤਾ ਅਤੁਟੁ ਭੰਡਾਰੁ ॥	ਸਿਰੀ ੩, ੩੯, ੧ : ੩	-	੨੮
ਗੁਰਿ ਪੂਰੈ ਹਰਿ ਨਾਮੁ ਦ੍ਰਿੜਾਇਆ ਬਿਨੁ ਨਾਵੈ ਜੀਵਨੁ ਬਿਰਥਾ ॥	ਜੈਤ ੪, ੧, ੧*: ੨	-	੬੯੬
ਗੁਰਿ ਪੂਰੈ ਹਰਿ ਨਾਲਿ ਦਿਖਾਲਿਆ ਹਉ ਸਤਿਗੁਰ ਵਿਟਹੁ ਸਦ ਵਾਰਿਆ ਜੀਉ ॥	ਮਾਝ ੪, ੭, ੨ : ੩	-	੯੬
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥	ਆਸਾ ੪, ਛੰਤ ੧੫, ੩ : ੨	-	੪੪੯
ਗੁਰਿ ਪੂਰੈ ਹਰਿ ਪਾਇਆ ਹਲਤਿ ਪਲਤਿ ਪਤਿ ਰਾਖੁ ॥	ਮਾਰੂ ੪, ੬, ੧*: ੨	-	੯੯੭
ਗੁਰਿ ਪੂਰੈ ਹਰਿ ਮੇਲਿਆ ਹਰਿ ਰਸਿ ਆਘਾਈ ਰਾਮ ॥	ਬਿਲਾ ੪, ਛੰਤ ੨, ੩ : ੩	-	੮੪੫
ਗੁਰਿ ਪੂਰੈ ਹਰਿ ਪ੍ਰਭੁ ਸੇਵਿਆ ਮਨਿ ਵਜੀ ਵਾਧਾਈ ॥	ਗਉ ੪, ਵਾਰ, ੧੮ : ੫	-	੩੧੧
ਗੁਰਿ ਪੂਰੈ ਹਰਿ ਰਸੁ ਮੁਖਿ ਪਾਇਆ ॥	ਮਾਝ ੪, ੫, ੩ : ੨	-	੯੫
ਗੁਰਿ ਪੂਰੈ ਹੈ ਰਾਖੀ ॥	ਸੋਰ ੫, ੫੬, ੧ : ੩	-	੬੨੨
ਗੁਰਿ ਪੂਰੈ ਕਰਿ ਦੀਨੋ ਵਿਸਾਹੁ ॥	ਗਉ ੫, ੧੧੭, ੩ : ੨	-	੧੮੯
ਗੁਰਿ ਪੂਰੈ ਕਿਰਪਾ ਕਰਿ ਦੀਨੀ ਵਿਰਲੈ ਕਿਨ ਹੀ ਜਾਤੀ ॥	ਸੋਰ ੫, ੮੧, ੧*: ੨	-	੬੨੮
ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥	ਬਿਲਾ ੫, ੫੩, ੧*: ੧	-	੮੧੪
ਗੁਰਿ ਪੂਰੈ ਕਿਰਪਾ ਧਾਰੀ ॥	ਸੋਰ ੫, ੫੩, ੧ : ੧	-	੬੨੧
ਗੁਰਿ ਪੂਰੈ ਕੀਤੀ ਪੂਰੀ ॥	ਸੋਰ ੫, ੬੦, ੧ : ੧	-	੬੨੪
ਗੁਰਿ ਪੂਰੈ ਕੀਨੇ ਦਾਨਾ ॥	ਸੋਰ ੫, ੬੫, ੧ : ੪	-	੬੨੫
ਗੁਰਿ ਪੂਰੈ ਚਰਨੀ ਲਾਇਆ ॥	ਸੋਰ ੫, ੫੯, ੧ : ੧	-	੬੨੩
ਗੁਰਿ ਪੂਰੈ ਜਬ ਕਿਰਪਾ ਕਰੀ ॥	ਗਉ ੫, ੧੨੩, ੪ : ੧	-	੧੯੦
ਗੁਰਿ ਪੂਰੈ ਜਾਣਾਇਆ ਭਾਈ ਤਿਸੁ ਬਿਨੁ ਅਵਰੁ ਨ ਕੋਇ ॥	ਸੋਰ ੫, ੨, ੧*: ੨	-	੬੦੮
ਗੁਰਿ ਪੂਰੈ ਜੁਗ ਚਾਰੇ ਜਾਤਾ ॥	ਮਾਰੂ ੩, ਅਸ ੧, ੧੦ : ੨	-	੧੦੧੬
ਗੁਰਿ ਪੂਰੈ ਤਤੁ ਇਹੈ ਬੁਝਾਇਆ ॥	ਗਉ ੫, ਸੁਖ ੨੦, ੪ : ੯	-	੨੯੦
ਗੁਰਿ ਪੂਰੈ ਤਾ ਕੇ ਕਾਟੇ ਜਾਲ ॥	ਗਉ ੫, ੮੨, ੪ : ੪	-	੧੮੦
ਗੁਰਿ ਪੂਰੈ ਤੁਸਿ ਦੀਆ ॥	ਸੋਰ ੫, ੮੫, ੨ : ੩	-	੬੨੯
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥	ਗਉ ੪, ਵਾਰ ੧੦ ਸ, ੪, ੨ : ੬	-	੩੦੫
ਗੁਰਿ ਪੂਰੈ ਦੀਓ ਹਰਿ ਨਾਮਾ ਜੀਅ ਕਉ ਏਹਾ ਵਸਤੁ ਫਬੀ ॥	ਗੂਜ ੫, ੮, ੧*: ੨	-	੪੯੭

ਗੁਰਿ ਮਿਲਿਐ ਹਰਿ ਮੇਲਾ ਹੋਈ ॥	ਗਉ ੩, ੨੧, ੧ : ੧	੧੫੭
ਗੁਰਿ ਮਿਲਿਐ ਖਸਮੁ ਪਛਾਣੀਐ ਕਹੁ ਨਾਨਕ ਮੋਖ ਦੁਆਰੁ ॥	ਮਾਰੂ ੧, ਅਸ ੨, ੮ : ੩	੧੦੧੦
ਗੁਰਿ ਮਿਲਿਐ ਤ੍ਰਿਸਨਾ ਅਗਨਿ ਬੁਝਾਏ ॥	ਗਉ ੩, ੨੨, ੨ : ੧	੧੫੮
ਗੁਰਿ ਮਿਲਿਐ ਨਹ ਜੋਹੈ ਮਾਈ ॥	ਮਾਰੂ ੫,, ਸੋਲਾ ੪, ੭ : ੨	੧੦੭੫
ਗੁਰਿ ਮਿਲਿਐ ਮਨੁ ਰਹਸੀਐ ਜਿਉ ਵੁਠੈ ਧਰਣਿ ਸੀਗਾਰੁ ॥	ਮਲਾ ੧, ਵਾਰ ੧ ਸ, ੩, ੧ : ੧	੧੨੭੮
ਗੁਰਿ ਮਿਲਿਐ ਮਿਲਿ ਅੰਕਿ ਸਮਾਇਆ ॥	ਗਉ ੧, ੯, ੪ : ੧	੧੫੩
ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ ॥	ਵਡ ੧, ਅਲਾ ੩, ੮ : ੧	੫੮੧
ਗੁਰਿ ਮੇਲੀ ਬਹੁ ਕਿਰਪਾ ਧਾਰੀ ਹਰਿ ਕੈ ਸਬਦਿ ਸੁਭਾਏ ਰਾਮੰ ॥	ਸੂਹੀ ੩, ਛੰਤ ੭, ੨ : ੨	੭੭੨
ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥	ਸਾਰ ੫, ੧੩੭, ੨ : ੨	੧੨੩੦
ਗੁਰਿ ਮੋ ਕਉ ਹਰਿ ਨਾਮੁ ਦ੍ਰਿੜਾਇਓ ॥	ਟੋਡੀ ੫, ੧੭, ੧ : ੨	੭੧੫
ਗੁਰਿ ਰੰਗੇ ਸੇ ਭਏ ਨਿਹਾਲ ॥	ਗਉ ੫, ੧੪੧, ੪ : ੧	੧੯੪
ਗੁਰਿ ਰਾਖੇ ਸੇ ਉਬਰੇ ਸਚਾ ਸਬਦੁ ਵੀਚਾਰਿ ॥	ਮਾਰੂ ੧, ਅਸ ੨, ੭ : ੩	੧੦੧੦
ਗੁਰਿ ਰਾਖੇ ਸੇ ਉਬਰੇ ਸਬਦਿ ਰਤੇ ਮਨੰ ਮਾਹਿ ਜੀਉ ॥	ਸੂਹੀ ੧, ਅਸ ੨, ੨ : ੩	੭੫੧
ਗੁਰਿ ਰਾਖੇ ਸੇ ਉਬਰੇ ਸਾਚੇ ਸਿਉ ਲਿਵ ਲਾਇ ॥	ਸਿਰੀ ੧, ਅਸ ੩, ੪ : ੩	੫੪
ਗੁਰਿ ਰਾਖੇ ਸੇ ਉਬਰੇ ਹਰਿ ਸਿਉ ਕੇਲ ਕਰੰਨਿ ॥	ਸੂਹੀ ੩, ਅਸ ੩, ੩੩ : ੨	੭੫੬
ਗੁਰਿ ਰਾਖੇ ਸੇ ਉਬਰੇ ਹੋਰਿ ਫਾਥੇ ਚੋਗੈ ਸਾਥਿ ॥	ਸਿਰੀ ੧, ਅਸ ੪, ੩ : ੨	੫੫
ਗੁਰਿ ਰਾਖੇ ਸੇ ਉਬਰੇ ਹੋਰਿ ਮੁਠੀ ਧੰਧੈ ਠਗਿ ॥	ਸਿਰੀ ੧, ੧੪, ੨ : ੩	੧੯
ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ ॥	ਵਡ ੩, ਅਲਾ ੪, ੧ : ੨	੫੮੪
ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥	ਬਸੰ ੩, ੧੮, ੨ : ੧	੧੧੭੭
ਗੁਰਿ ਰਾਖੇ ਸੇ ਉਬਰੇ ਮਨਮੁਖਾ ਦੇਇ ਸਜਾਇ ॥	ਵਡ ੪, ਵਾਰ ੭ ਸ, ੩, ੧ : ੨	੫੮੮
ਗੁਰਿ ਰਾਖੇ ਸੇ ਨਿਰਮਲੇ ਸਬਦਿ ਨਿਵਾਰੀ ਭਾਹਿ ॥	ਸਿਰੀ ੧, ਅਸ ੧੬, ੭ : ੩	੬੪
ਗੁਰਿ ਰਾਖੇ ਵਡਭਾਗੀ ਤਾਰੇ ॥	ਬਸੰ ੩, ੨, ੪ : ੩	੧੧੭੨
ਗੁਰਿ ਰਾਮਦਾਸ ਅਰਜੁਨੁ ਵਰੵਉ ਪਾਰਸੁ ਪਰਸੁ ਪ੍ਰਮਾਣੁ ॥	ਸਵ ੫, ਕਲ੍ਹ, ੪ : ੪	੧੪੦੭
ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁਖ ॥	ਰਾਮ ੫, ਵਾਰ ੩ ਸ, ੫, ੨ : ੩	੯੫੮
ਗੁਰੁ ਅੰਕਸੁ ਸਚੁ ਸਬਦੁ ਨੀਸਾਨੈ ॥	ਗਉ ੧, ਅਸ ੨, ੧ : ੨	੨੨੧
ਗੁਰੁ ਅੰਕਸੁ ਜਿਨਿ ਨਾਮੁ ਦ੍ਰਿੜਾਇਆ ਭਾਈ ਮਨਿ ਵਸਿਆ ਚੂਕਾ ਭੇਖੁ ॥	ਸੋਰ ੧, ਅਸ ੨, ੭ : ੩	੬੩੬
ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥	ਗਉ ੩, ੨੫, ੨ : ੪	੧੫੯
ਗੁਰੁ ਅੰਕਸੁ ਮਾਰਿ ਜੀਵਾਲਣਹਾਰਾ ॥	ਧਨਾ ੩, ੬, ੨ : ੪	੬੬੫
ਗੁਰੁ ਅਗੋਚਰੁ ਨਿਰਮਲਾ ਗੁਰ ਜੇਵਡੁ ਅਵਰੁ ਨ ਕੋਇ ॥	ਸਿਰੀ ੫, ੯੯, ੨ : ੨	੫੨
ਗੁਰੁ ਅਪੁਨਾ ਰਿਦੈ ਧਿਆਇਆ ॥	ਸੋਰ ੫, ੬੭, ੧ : ੪	੬੨੬
ਗੁਰੁ ਅਮਰਦਾਸੁ ਜਿਨ੍ ਸੇਵਿਅਉ ਤਿਨ੍ ਦੁਖੁ ਦਰਿਦ੍ਰੁ ਪਰਹਰਿ ਪਰੈ ॥	ਸਵ ੩, ਕੀਰ, ੧੭ : ੬	੧੩੯੫
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥	ਸਵ ੩, ਜਾਲ, ੧੩ : ੬	੧੩੯੪
ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥	ਸਵ ੩, ਜਾਲ, ੧੪ : ੪	੧੩੯੪
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥	ਸਵ ੩, ਜਾਲ, ੧੪ : ੨	੧੩੯੪
ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥	ਸਵ ੩, ਜਾਲ, ੧੪ : ੩	੧੩੯੪
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥	ਸਵ ੩, ਜਾਲ, ੧੪ : ੧	੧੩੯੪
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਨਭਉ ਠਹਰਾਯਉ ॥	ਸਵ ੫, ਕਲ੍ਹ, ੨ : ੪	੧੪੦੭
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਅਪਰੰਪਰੁ ਬੀਣਾ ॥	ਸਵ ੫, ਕਲ੍ਹ, ੩ : ੪	੧੪੦੭
ਗੁਰੁ ਅਰਜੁਨੁ ਘਰਿ ਗੁਰ ਰਾਮਦਾਸ ਭਗਤ ਉਤਰਿ ਆਯਉ ॥	ਸਵ ੫, ਕਲ੍ਹ, ੧ : ੧੨	੧੪੦੭
ਗੁਰੁ ਅਰਜੁਨੁ ਪੁਰਖੁ ਪ੍ਰਮਾਣੁ ਪਾਰਥਉ ਚਾਲੈ ਨਹੀ ॥	ਸਵ ੫, ਕਲ੍ਹ, ੧੦ : ੧	੧੪੦੮
ਗੁਰੁ ਆਦਿ ਪੁਰਖੁ ਹਰਿ ਪਾਇਆ ॥	ਰਾਮ ੧, ੧੦, ੨ : ੪	੮੭੯
ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ ॥	ਜਪੁ ੧, ੫ : ੮	੨
ਗੁਰੁ ਸਜਣੁ ਪਿਆਰਾ ਮੈ ਮਿਲਿਆ ਹਰਿ ਮਾਰਗੁ ਪੰਥੁ ਦਸਾਹਾ ॥	ਸੂਹੀ ੪, ਛੰਤ ੫, ੨ : ੧	੭੭੬
ਗੁਰੁ ਸਜਣੁ ਮੇਰਾ ਮੇਲਿ ਹਰੇ ਜਿਤੁ ਮਿਲਿ ਹਰਿ ਨਾਮੁ ਧਿਆਵਾ ॥	ਵਡ ੪, ੩, ੫ : ੧	੫੬੨
ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ ॥	ਸੂਹੀ ੪, ਛੰਤ ੫, ੧ : ੧	੭੭੬
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥	ਆਸਾ ੪, ਛੰਤ ੧੭, ੧ : ੨	੪੪੯
ਗੁਰੁ ਸਤਿਗੁਰੁ ਗੁਰੁ ਗੋਵਿਦੁ ਪੁਛਿ ਸਿਮ੍ਰਿਤਿ ਕੀਤਾ ਸਹੀ ॥	ਤੁਖਾ ੪, ਛੰਤ ੪, ੬ : ੨	੧੧੧੭

ਗੁਰੁ ਗਿਆਨੁ ਅਰੁ ਧਿਆਨੁ ਤਤ ਸਿਉ ਤਤੁ ਮਿਲਾਵੈ ॥	ਸ੍ਵ ੩, ਭਿਖਾ ੧੯ : ੧	- ੧੩੯੫
ਗੁਰੁ ਗੁਰੁ ਏਕੋ ਵੇਸ ਅਨੇਕ ॥	ਆਸਾ ੧, ਸੋਹ ੨, ੧ : ੨	- ੧੨
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ॥	ਪ੍ਰਭਾ ੫, ੧੨, ੧*: ੧	- ੧੩੪੧
ਗੁਰੁ ਗੁਰੁ ਕਰਤ ਸਦਾ ਸੁਖੁ ਪਾਇਆ ਗੁਰ ਚਰਣੀ ਚਿਤੁ ਲਾਈ ਹੇ ॥	ਮਾਰੂ ੪, ਸੋਲਾ ੧, ੨ : ੩	- ੧੦੬੯
ਗੁਰੁ ਗੁਰੁ ਕਰਤ ਸਰਣਿ ਜੇ ਆਵੈ ਪ੍ਰਭੁ ਆਇ ਮਿਲੈ ਖਿਨੁ ਢੀਲ ਨ ਪਈਆ ॥	ਬਿਲਾ ੪, ਅਸ ੬, ੫ : ੨	- ੮੩੭
ਗੁਰੁ ਗੁਰੁ ਕਰਤ ਮਨੁ ਲੋਰੋ ॥	ਕਾਨ ੫, ੪੩, ੧*: ੨	- ੧੩੦੬
ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥	ਆਸਾ ੫, ੧੦੨, ੧*: ੧	- ੩੯੬
ਗੁਰੁ ਗੋਪਾਲੁ ਗੁਰੁ ਗੋਵਿੰਦਾ ॥	ਮਾਰੂ ੫, ਸੋਲਾ ੪, ੧ : ੧	- ੧੦੭੪
ਗੁਰੁ ਗੋਪਾਲੁ ਪੁਰਖੁ ਭਗਵਾਨੁ ॥	ਗੋਂਡ ੫, ੯, ੨ : ੨	- ੮੬੪
ਗੁਰੁ ਗੋਬਿੰਦ ਗੁਰੂ ਗੋਪਾਲ ॥	ਗੋਂਡ ੫, ਅਸ ੧, ੧*: ੧	- ੮੬੯
ਗੁਰੁ ਗੋਬਿੰਦੁ ਜੀਅ ਕੈ ਕਾਮ ॥	ਭੈਰ ੫, ੬, ੧*: ੧	- ੧੧੩੭
ਗੁਰੁ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥੁ ॥	ਸੋਰ ੫, ਅਸ ੧, ੧ : ੪	- ੬੩੯
ਗੁਰੁ ਗੋਵਿੰਦੁ ਸਲਾਹੀਐ ਭਾਈ ਮਨਿ ਤਨਿ ਹਿਰਦੈ ਧਾਰ ॥	ਸੋਰ ੫, ੨, ੧ : ੧	- ੬੦੮
ਗੁਰੁ ਗੋਵਿੰਦੁ ਮੇਰੇ ਮਨ ਧਿਆਇ ॥	ਭੈਰ ੫, ੪੫, ੧*: ੧	- ੧੧੪੯
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥	ਗਉ ੪, ਵਾਰ ੧੪ ਸ, ੪, ੧ : ੭	- ੩੦੭
ਗੁਰੁ ਜਹਾਜੁ ਖੇਵਟੁ ਗੁਰੂ ਗੁਰ ਬਿਨੁ ਤਰਿਆ ਨ ਕੋਇ ॥	ਸਵ ੪, ਗਯੰ, ੧ : ੯	- ੧੪੦੧
ਗੁਰੁ ਜਗਤ ਫਿਰਣਸੀਹ ਅੰਗਰਉ ਰਾਜੁ ਜੋਗੁ ਲਹਣਾ ਕਰੈ ॥	ਸਵ ੨, ਕਲ੍ਯ, ੫ : ੬	- ੧੩੯੧
ਗੁਰੁ ਜਿਨ੍ ਕਉ ਸੁਪ੍ਰਸੰਨੁ ਨਾਮੁ ਹਰਿ ਰਿਦੈ ਨਿਵਾਸੈ ॥	ਸਵ ੪, ਕਲ੍ਯ, ੧੧ : ੧	- ੧੩੯੮
ਗੁਰੁ ਜਿਨ੍ ਕਉ ਸੁਪ੍ਰਸੰਨੁ ਮਾਨੁ ਅਭਿਮਾਨੁ ਨਿਵਾਰੈ ॥	ਸਵ ੪, ਕਲ੍ਯ, ੧੧ : ੩	- ੧੩੯੮
ਗੁਰੁ ਜੁ ਨ ਚੇਤਹਿ ਆਪਨੋ ਅਧ ਮਾਝਿ ਲੀਜਹਿਗੇ ਲੂਟਿ ॥	ਸਲੋ ਕਬ, ੭੩ : ੨	- ੧੩੬੮
ਗੁਰੁ ਜੋਗੀ ਪੁਰਖੁ ਮਿਲਿਆ ਰੰਗੁ ਮਾਣੀ ਜੀਉ ॥	ਗਉ ੪, ੬੫, ੨ : ੧	- ੧੭੩
ਗੁਰੁ ਡਿਠਾ ਤਾਂ ਮਨੁ ਸਾਧਾਰਿਆ ॥	ਰਾਮ ਬਸ, ਵਾਰ, ੭ : ੯	- ੯੬੮
ਗੁਰੁ ਤੀਰਥੁ ਗੁਰੁ ਪਾਰਜਾਤੁ ਗੁਰੁ ਮਨਸਾ ਪੂਰਣਹਾਰੁ ॥	ਸਿਰੀ ੫, ੯੯, ੩ : ੧	- ੫੨
ਗੁਰੁ ਤੁਠਾ ਸਿਖ ਦੇਵੈ ਮੇਰੇ ਭਾਈ ॥	ਆਸਾ ੪, ੫੯, ੨ : ੨	- ੩੬੭
ਗੁਰੁ ਤੁਠਾ ਜੀਉ ਰਾਮ ਰਾਜਿਆ ਜਨ ਨਾਨਕ ਹਰਿ ਮੇਲੇਈ ॥	ਸੂਹੀ ੪, ਛੰਤ ੬, ੪ : ੪	- ੭੭੭
ਗੁਰੁ ਤੁਠਾ ਬਖਸੇ ਭਗਤਿ ਭਾਉ ॥	ਬਸੰ ੧, ੭, ੩ : ੧	- ੧੧੭੦
ਗੁਰੁ ਥੀਆ ਸਾਖੀ ਤਾ ਡਿਠਮੁ ਆਖੀ ਪਿਰ ਜੇਹਾ ਅਵਰੁ ਨ ਦੀਸੈ ॥	ਆਸਾ ੫, ਛੰਤ ੪, ੪ : ੫	- ੪੫੫
ਗੁਰੁ ਦਇਆਲੁ ਸਦਾ ਬਖਸਿੰਦਾ ॥	ਮਾਰੂ ੫, ਸੋਲਾ ੪, ੧ : ੨	- ੧੦੭੪
ਗੁਰੁ ਦਯਿ ਮਿਲਾਯਉ ਭਿਖਿਆ ਜਿਵ ਤੂ ਰਖਹਿ ਤਿਵ ਰਹਉ ॥	ਸਵ ੩, ਭਿਖਾ ੨੦ : ੬	- ੧੩੯੬
ਗੁਰੁ ਦਰੀਆਉ ਸਦਾ ਜਲੁ ਨਿਰਮਲੁ ਮਿਲਿਆ ਦੁਰਮਤਿ ਮੈਲੁ ਹਰੈ ॥	ਪ੍ਰਭਾ ੧, ੬, ੨ : ੧	- ੧੩੨੯
ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥	ਸਿਰੀ ੫, ੯੦, ੨ : ੩	- ੪੯
ਗੁਰੁ ਦਾਤਾ ਹਰਿ ਨਾਮੁ ਦੇਇ ਉਧਰੈ ਸਭੁ ਸੰਸਾਰੁ ॥	ਸਿਰੀ ੫, ੯੯, ੩ : ੨	- ੫੨
ਗੁਰੁ ਦਾਤਾ ਗੁਰੁ ਹਿਵੈ ਘਰੁ ਗੁਰੁ ਦੀਪਕੁ ਤਿਹ ਲੋਇ ॥	ਮਾਝ ੧, ਵਾਰ ੧ ਸ, ੧, ੧ : ੧	- ੧੩੭
ਗੁਰੁ ਦਾਤਾ ਗੁਰੁ ਦੇਵੈ ਨਾਉ ॥	ਆਸਾ ੫, ੬੭, ੩ : ੨	- ੩੮੭
ਗੁਰੁ ਦਾਤਾ ਜੁਗ ਚਾਰੇ ਹੋਈ ॥	ਗਉ ੩, ਅਸ ੨, ੭ : ੩	- ੨੩੦
ਗੁਰੁ ਦਾਤਾ ਦਇਆਲ ਬਖਸਿੰਦੁ ॥	ਰਾਮ ੫, ੪੭, ੪ : ੨	- ੮੯੭
ਗੁਰੁ ਦਾਤਾ ਦਾਤਾਰੁ ਹੈ ਹਉ ਮਾਗਉ ਦਾਨੁ ਗੁਰ ਪਾਸਿ ॥	ਮਾਰੂ ੪, ੪, ੪ : ੧	- ੯੯੬
ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥	ਸੋਰ ੧, ਅਸ ੧, ੬ : ੩	- ੬੩੫
ਗੁਰੁ ਦੇਵਾ ਗੁਰੁ ਅਲਖ ਅਭੇਵਾ ਤ੍ਰਿਭਵਣ ਸੋਝੀ ਗੁਰ ਕੀ ਸੇਵਾ ॥	ਭੈਰ ੧, ੨, ੨ : ੧	- ੧੧੨੫
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ਯ ਕਹਿ ॥	ਸਵ ੪, ਨਲ੍ਯ, ੮ : ੫	- ੧੩੯੯
ਗੁਰੁ ਨਵ ਨਿਧਿ ਦਰੀਆਉ ਜਨਮ ਹਮ ਕਾਲਖ ਧੋਵੈ ॥	ਸਵ ੨, ਕਲ੍ਯ, ੧੦ : ੪	- ੧੩੯੨
ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥	ਆਸਾ ੫, ੧੦੦, ੪ : ੩	- ੩੯੬
ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ ॥	ਮਾਰੂ ੫, ੧੦, ੪ : ੨	- ੧੦੦੧
ਗੁਰੁ ਨਾਨਕੁ ਅੰਗਦੁ ਅਮਰੁ ਭਗਤ ਹਰਿ ਸੰਗਿ ਸਮਾਣੇ ॥	ਸਵ ੪, ਕਲ੍ਯ, ੧੨ : ੩	- ੧੩੯੮
ਗੁਰੁ ਨਾਨਕੁ ਸਚੁ ਨੀਵ ਸਾਜਿ ਸਤਿਗੁਰ ਸੰਗਿ ਲੀਣਾ ॥	ਸਵ ੫, ਕਲ੍ਯ, ੩ : ੩	- ੧੪੦੭
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥	ਸੋਰ ੫, ੧੩, ੪ : ੨	- ੬੧੨

ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥	ਆਸਾ ੫, ੧੦੧, ੪ : ੪	-	੩੯੬
ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥	ਮਾਰੂ ੫, ਵਾਰ, ੧੦ : ੮	-	੧੦੯੮
ਗੁਰੁ ਨਾਨਕੁ ਤੁਠਾ ਮਿਲਿਆ ਹਰਿ ਰਾਇ ॥	ਆਸਾ ੫, ੧੭, ੪ : ੧	-	੩੭੫
ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥	ਬਸੰ ੪, ੨, ੪ : ੨	-	੧੧੭੮
ਗੁਰੁ ਨਾਨਕੁ ਤੁਠਾ ਮੇਰੇ ਪਿਆਰੇ ਮੇਲੇ ਹਰੇ ॥	ਆਸਾ ੪, ਛੰਤ ੨੧, ੧ : ੪	-	੪੫੧
ਗੁਰੁ ਨਾਨਕੁ ਤੁਠਾ ਮੇਲੈ ਹਰਿ ਭਾਈ ॥	ਸੂਹੀ ੪, ੫, ੪ : ੨	-	੭੩੨
ਗੁਰੁ ਨਾਨਕੁ ਦੇਖਿ ਵਿਗਸੀ ਮੇਰੇ ਪਿਆਰੇ ਜਿਉ ਮਾਤ ਸੁਤੇ ॥	ਆਸਾ ੪, ਛੰਤ ੨੧, ੪ : ੪	-	੪੫੨
ਗੁਰੁ ਨਾਨਕੁ ਨਾਨਕੁ ਹਰਿ ਸੋਇ ॥	ਗੋਂਡ ੫, ੯, ੪ : ੪	-	੮੬੪
ਗੁਰੁ ਨਾਨਕੁ ਨਿਕਟਿ ਬਸੈ ਬਨਵਾਰੀ ॥	ਸਵ ੪, ਗਯੰ, ੧ : ੧੧	-	੧੪੦੧
ਗੁਰੁ ਨਾਨਕੁ ਪਾਇਆ ਮੇਰੇ ਪਿਆਰੇ ਧੁਰਿ ਮਸਤਕਿ ਲੇਖੁ ਸਾ ॥	ਆਸਾ ੪, ਛੰਤ ੨੧, ੬ : ੪	-	੪੫੨
ਗੁਰੁ ਨਾਨਕੁ ਬੋਲੈ ਦਰਗਹ ਪਰਵਾਨੁ ॥	ਬਿਲਾ ੫, ੮੬, ੨ : ੨	-	੮੨੧
ਗੁਰੁ ਨਾਨਕੁ ਮਿਲਿਆ ਪਾਰਬ੍ਰਹਮੁ ਤੇਰਿਆ ਚਰਣਾ ਕਉ ਬਲਿਹਾਰਾ ॥	ਸੂਹੀ ੫, ੪੭, ੪ : ੨	-	੭੪੭
ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ ॥	ਸਿਰੀ ੪, ੬੭, ੨ : ੨	-	੪੦
ਗੁਰੁ ਨਾਰਾਇਣੁ ਦਯੁ ਗੁਰੁ ਗੁਰੁ ਸਚਾ ਸਿਰਜਣਹਾਰੁ ॥	ਗਉ ੫, ੧੭੦*, ੪ : ੧	-	੨੧੮
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ ॥	ਸਿਰੀ ੧, ੯, ੩ : ੧	-	੧੭
ਗੁਰੁ ਪਰਸਾਦੁ ਕਰੇ ਨਾਮੁ ਦੇਵੈ ਨਾਮੇ ਨਾਮਿ ਸਮਾਵਣਿਆ ॥	ਮਾਝ ੪, ਅਸ ੩੪, ੨ : ੩	-	੧੩੦
ਗੁਰੁ ਪਰਮੇਸਰੁ ਏਕੁ ਹੈ ਸਭ ਮਹਿ ਰਹਿਆ ਸਮਾਇ ॥	ਸਿਰੀ ੫, ੧੦੦, ੪ : ੧	-	੫੩
ਗੁਰੁ ਪਰਮੇਸਰੁ ਏਕੋ ਜਾਣੁ ॥	ਗੋਂਡ ੫, ੮, ੧*: ੧	-	੮੬੪
ਗੁਰੁ ਪਰਮੇਸਰੁ ਸਾਚੈ ਨਾਇ ॥	ਮਲਾ ੫, ੨੨, ੩ : ੨	-	੧੨੭੧
ਗੁਰੁ ਪਰਮੇਸਰੁ ਸੇਵਿਆ ਭੈ ਭੰਜਨੁ ਦੁਖ ਲਥੁ ॥	ਸਿਰੀ ੫, ੯੦, ੩ : ੪	-	੪੯
ਗੁਰੁ ਪਰਮੇਸਰੁ ਹੈ ਭੀ ਹੋਗੁ ॥	ਗੋਂਡ ੫, ੭, ੪ : ੨	-	੮੬੪
ਗੁਰੁ ਪਰਮੇਸਰੁ ਕਰਣੈਹਾਰੁ ॥	ਸੂਹੀ ੫, ੨੨, ੧ : ੧	-	੭੪੧
ਗੁਰੁ ਪਰਮੇਸਰੁ ਗੁਰੁ ਗੋਬਿੰਦੁ ॥	ਮਾਰੂ ੫, ਸੋਲਾ ੯, ੧੨ : ੧	-	੧੦੮੦
ਗੁਰੁ ਪਰਮੇਸਰੁ ਗੁਰੁ ਗੋਵਿੰਦੁ ॥	ਰਾਮ ੫, ੪੭, ੪ : ੧	-	੮੯੭
ਗੁਰੁ ਪਰਮੇਸਰੁ ਨਾਨਕ ਭੇਟਿਓ ਸਾਚੈ ਸਬਦਿ ਨਿਬੇਰਾ ॥	ਰਾਮ ੧, ੬, ੩ : ੨	-	੮੭੮
ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥	ਸਿਰੀ ੫, ੯੦, ੨ : ੪	-	੪੯
ਗੁਰੁ ਪਰਮੇਸਰੁ ਭੇਟਿ ਨਿਹਾਲ ॥	ਰਾਮ ੫, ੫੩, ੩ : ੧	-	੮੯੯
ਗੁਰੁ ਪਰਮੇਸੁਰੁ ਪੂਜੀਐ ਮਨਿ ਤਨਿ ਲਾਇ ਪਿਆਰੁ ॥	ਸਿਰੀ ੫, ੯੯, ੧ : ੧	-	੫੨
ਗੁਰੁ ਪਾਇਆ ਵੇ ਸੰਤ ਜਨੋ ਮਨਿ ਆਸ ਪੂਰੀ ਹਰਿ ਚਉਦਿਆ ॥	ਸੂਹੀ ੪, ਛੰਤ ੬, ੨ : ੩	-	੭੭੬
ਗੁਰੁ ਪਾਰਬ੍ਰਹਮੁ ਅਗੋਚਰੁ ਸੋਈ ॥	ਮਾਰੂ ੫, ਸੋਲਾ ੭, ੯ : ੨	-	੧੦੭੮
ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ ॥	ਗੋਂਡ ੫, ੭, ੧ : ੪	-	੮੬੪
ਗੁਰੁ ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥	ਗਉ ੫, ੧੩੯, ੩ : ੨	-	੧੯੩
ਗੁਰੁ ਪਾਰਬ੍ਰਹਮੁ ਪਰਮੇਸਰੁ ਆਪਿ ॥	ਆਸਾ ੫, ੬੭, ੪ : ੧	-	੩੮੭
ਗੁਰੁ ਪੀਰੁ ਸਦਾਏ ਮੰਗਣ ਜਾਇ ॥	ਸਾਰ ੪, ਵਾਰ ੨੨ ਸ, ੧, ੧ : ੫	-	੧੨੪੫
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ ॥	ਮਾਝ ੧, ਵਾਰ ੭ ਸ, ੧, ੨ : ੨	-	੧੪੧
ਗੁਰੁ ਪੁਛਿ ਦੇਖਿਆ ਨਾਹੀ ਦਰੁ ਹੋਰੁ ॥	ਗਉ ੧, ਅਸ ੪, ੮ : ੨	-	੨੨੩
ਗੁਰੁ ਪੁਰਖੁ ਪੂਰਾ ਭੇਟਿਆ ਹਰਿ ਸਜਣੁ ਲਧੜਾ ਨਾਲਿ ॥	ਗਉ ੪, ਕਰ ੨, ੮ : ੨	-	੨੩੫
ਗੁਰੁ ਪੂਰਾ ਆਰਾਧਿਆ ਸਗਲਾ ਦੁਖੁ ਗਇਆ ॥	ਬਿਲਾ ੫, ੬੫, ੧*: ੧	-	੮੧੭
ਗੁਰੁ ਪੂਰਾ ਆਰਾਧਿਆ ਹੋਏ ਕਿਰਪਾਲ ॥	ਬਿਲਾ ੫, ੭੫, ੧ : ੧	-	੮੧੯
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥	ਬਿਲਾ ੫, ੫੫, ੧*: ੧	-	੮੧੪
ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥	ਸਿਰੀ ੫, ੭੯, ੧*: ੨	-	੪੫
ਗੁਰੁ ਪੂਰਾ ਆਰਾਧਿ ਬਿਖਮ ਦਲੁ ਫੋੜੀਐ ॥	ਗੂਜ ੫, ਵਾਰ, ੧੫ : ੭	-	੫੨੨
ਗੁਰੁ ਪੂਰਾ ਆਰਾਧੇ ॥	ਸੋਰ ੫, ੮੨, ੧ : ੧	-	੬੨੯
ਗੁਰੁ ਪੂਰਾ ਸਤਿਗੁਰੁ ਭੇਟੀਐ ਹਰਿ ਆਇ ਵਸੈ ਮਨਿ ਚਿਤਿ ॥	ਸਿਰੀ ੪, ਵਣ ੧, ੫ : ੨	-	੮੨
ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ ॥	ਸਿਰੀ ੩, ਅਸ ੨੨, ੧*: ੨	-	੬੭
ਗੁਰੁ ਪੂਰਾ ਹਰਿ ਉਪਦੇਸੁ ਦੇਇ ਸਭ ਭੁਖ ਲਹਿ ਜਾਈਐ ॥	ਬਿਲਾ ੪, ਵਾਰ, ੩ : ੪	-	੮੫੦
ਗੁਰੁ ਪੂਰਾ ਹਰਿ ਜਾਪੀਐ ਨਿਤ ਕੀਚੈ ਭੋਗੁ ॥	ਬਿਲਾ ੫, ੬੪, ੧ : ੧	-	੮੧੭

ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥	ਮਾਰੂ ੫, ਸੋਲਾ ੧੪, ੧ : ੨	੧੦੮੫
ਗੁਰੁ ਪੂਰਾ ਜਿਸੁ ਦੇਇ ਬੁਝਾਇ ॥	ਗਉ ੫, ੧੪੧, ੧ : ੨	੧੯੪
ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥	ਬਿਲਾ ੫, ੫੪, ੧*: ੧	੮੧੪
ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਨ ਰੋਵੈ ॥	ਗਉ ੫, ਵਾਰ, ੧੮ : ੪	੩੨੨
ਗੁਰੁ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ॥	ਸਲੋ ੫, ੮ : ੧	੧੪੨੫
ਗੁਰੁ ਪੂਰਾ ਨਮਸਕਾਰੇ ॥	ਸੋਰ ੫, ੬੪, ੧ : ੧	੬੨੫
ਗੁਰੁ ਪੂਰਾ ਨਾਨਕਿ ਸੇਵਿਆ ਮੇਰੀ ਜਿੰਦੁੜੀਏ ਜਿਨਿ ਪੈਰੀ ਆਣਿ ਸਭਿ ਘਤੇ ਰਾਮ ॥	ਬਿਹਾ ੪, ੫, ੩ : ੪	੫੪੧
ਗੁਰੁ ਪੂਰਾ ਪਾਇਓ ਮੇਰੇ ਭਾਈ ॥	ਆਸਾ ੫, ੧੦੦, ੧*: ੧	੩੯੫
ਗੁਰੁ ਪੂਰਾ ਪਾਇਆ ਸਭੁ ਦੂਖੁ ਮਿਟਾਇਆ ਜੀਉ ॥	ਗਉ ੫, ੧੬੮*, ੩ : ੩	੨੧੭
ਗੁਰੁ ਪੂਰਾ ਪਾਇਆ ਨਾਮੁ ਧਿਆਇਆ ਜੂਐ ਜਨਮੁ ਨ ਹਾਰੇ ॥	ਆਸਾ ੫, ਛੰਤ ੨, ੩ : ੫	੪੫੩
ਗੁਰੁ ਪੂਰਾ ਪਾਇਆ ਵਡਭਾਗੀ ਹਰਿ ਮੰਤ੍ਰੁ ਦੀਆ ਮਨੁ ਠਾਢੇ ॥	ਗਉ ੪, ੫੯, ੧ : ੨	੧੭੧
ਗੁਰੁ ਪੂਰਾ ਪਾਈਐ ਵਡ ਭਾਗਿ ॥	ਮਲਾ ੫, ੨੨, ੪ : ੧	੧੨੭੧
ਗੁਰੁ ਪੂਰਾ ਪਾਈਐ ਵਡਭਾਗੀ ॥	ਗੋਂਡ ੫, ੯, ੪ : ੧	੮੬੪
ਗੁਰੁ ਪੂਰਾ ਪਾਈਐ ਵਡਭਾਗੀ ਦਰਸਨ ਕਉ ਜਾਈਐ ਕੁਰਬਾਣੁ ॥	ਪ੍ਰਭਾ ੫, ੧੦, ੧*: ੨	੧੩੪੦
ਗੁਰੁ ਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤਿ ॥	ਪ੍ਰਭਾ ੫, ੭, ੧*: ੨	੧੩੩੯
ਗੁਰੁ ਪੂਰਾ ਪਾਯਉ ਬਡ ਭਾਗੀ ਲਿਵ ਲਾਗੀ ਮੇਦਨਿ ਭਰੁ ਸਹਤਾ ॥	ਸਵ ੫, ਕਲ੍ਯ, ੬ : ੨	੧੪੦੭
ਗੁਰੁ ਪੂਰਾ ਪੂਰਾ ਪਰਸਾਦ ॥	ਭੈਰ ੫, ੨੭, ੨ : ੪	੧੧੪੩
ਗੁਰੁ ਪੂਰਾ ਪੂਰੀ ਜਾ ਕੀ ਬਾਣੀ ਅਨਿਕ ਗੁਣਾ ਜਾ ਕੇ ਜਾਹਿ ਨ ਗਣੇ ॥	ਬਿਲਾ ੫, ੧੭, ੧*: ੨	੮੦੫
ਗੁਰੁ ਪੂਰਾ ਪੂਰੀ ਤਾ ਕੀ ਕਲਾ ॥	ਪ੍ਰਭਾ ੫, ੮, ੧ : ੧	੧੩੩੯
ਗੁਰੁ ਪੂਰਾ ਭੇਟਿਓ ਬਡ ਭਾਗੀ ਅੰਤਰਜਾਮੀ ਸੁਘੜੁ ਸੁਜਾਨੁ ॥	ਬਿਲਾ ੫, ੧੦੭, ੧ : ੧	੮੨੫
ਗੁਰੁ ਪੂਰਾ ਭੇਟਿਓ ਬਡਭਾਗੀ ਜਾ ਕੋ ਅੰਤੁ ਨ ਪਾਰਾਵਾਰਾ ॥	ਟੋਡੀ ੫, ੨੮, ੧ : ੧	੭੧੭
ਗੁਰੁ ਪੂਰਾ ਭੇਟਿਓ ਵਡਭਾਗੀ ਜਨ ਨਾਨਕ ਕਤਹਿ ਨ ਧਾਵਹੁ ॥	ਸੋਰ ੫, ੩੧, ੨ : ੨	੬੧੭
ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥	ਸੋਰ ੫, ੫, ੧ : ੧	੬੦੯
ਗੁਰੁ ਪੂਰਾ ਭੇਟਿਆ ਲਿਵ ਲਾਇ ॥	ਗਉ ੫, ੧੨੨, ੧*: ੨	੧੯੦
ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ॥	ਸਿਰੀ ੫, ਛੰਤ ੨, ੨ : ੪	੭੯
ਗੁਰੁ ਪੂਰਾ ਮੇਰ੍ਹਾ ਗੁਰੁ ਪੂਰਾ ॥	ਰਾਮ ੫, ੫੮, ੧*: ੧	੮੦੧
ਗੁਰੁ ਪੂਰਾ ਮੇਲਾਵੈ ਮੇਰਾ ਪ੍ਰੀਤਮੁ ਹਉ ਵਾਰਿ ਵਾਰਿ ਆਪਣੇ ਗੁਰੂ ਕਉ ਜਾਸਾ ॥	ਵਡ ੪, ੧, ੧*: ੨	੫੬੧
ਗੁਰੁ ਪੂਰਾ ਰਿਦੈ ਧਿਆਏ ॥	ਸੋਰ ੫, ੬੦, ੩ : ੪	੬੨੪
ਗੁਰੁ ਪੂਰਾ ਵਡਭਾਗੀ ਪਾਈਐ ॥	ਬਿਲਾ ੫, ੧੧, ੧ : ੧	੮੦੪
ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ ॥	ਨਟ ੪, ਅਸ ੪, ੫ : ੨	੯੮੨
ਗੁਰੁ ਬੋਹਿਥੁ ਸਬਦਿ ਭੈ ਤਰਣਾ ॥	ਆਸਾ ੧, ਅਸ ੪, ੩ : ੪	੪੧੩
ਗੁਰੁ ਬੋਹਿਥੁ ਗੁਰੁ ਬੇੜੀ ਤੁਲਹਾ ਮਨ ਹਰਿ ਜਪਿ ਪਾਰਿ ਲੰਘਾਇਆ ॥	ਮਾਰੂ ੧, ਸੋਲਾ ੨੦, ੧ : ੩	੧੦੪੦
ਗੁਰੁ ਬੋਹਿਥੁ ਤਾਰੇ ਭਵ ਪਾਰਿ ॥	ਗੋਂਡ ੫, ੯, ੩ : ੧	੮੬੪
ਗੁਰੁ ਬੋਹਿਥੁ ਤਾਰੇ ਰਤਨਾਗਰੁ ॥	ਆਸਾ ੫, ੨੬, ੨ : ੨	੩੭੭
ਗੁਰੁ ਬੋਹਿਥੁ ਭਵਜਲ ਤਾਰਣਹਾਰੁ ॥	ਮਲਾ ੫, ੧੯, ੩ : ੧	੧੨੭੦
ਗੁਰੁ ਬੋਹਿਥੁ ਵਡਭਾਗੀ ਮਿਲਿਆ ॥	ਰਾਮ ੫, ਅਸ ੨, ੮ : ੩	੯੧੩
ਗੁਰੁ ਭਰਮੁ ਚੁਕਾਏ ਅਕਥੁ ਕਹਾਏ ਸਚ ਮਹਿ ਸਾਚੁ ਸਮਾਣਾ ॥	ਧਨਾ ੧, ਛੰਤ ੨, ੨ : ੩	੬੮੮
ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥	ਗਉ ੩, ਛੰਤ ੧, ੪ : ੩	੨੪੪
ਗੁਰੁ ਭਾਗਿ ਪੂਰੈ ਪਾਇਆ ਗਲਿ ਮਿਲਿਆ ਪਿਆਰਾ ਆਇ ॥	ਗਉ ੪, ਕਰ ੧, ੧ : ੨	੨੩੪
ਗੁਰੁ ਭੇਟਤ ਅਲਖੁ ਲਖਾਇਆ ॥	ਗੋਂਡ ਨਾਮ, ੪, ੩ : ੨	੮੭੪
ਗੁਰੁ ਭੇਟਿਆ ਹੈ ਮੁਕਤਿ ਦਾਤਾ ॥	ਬਿਲਾ ੪, ੭, ੧ : ੩	੮੦੧
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥	ਗਉ ੫, ਵਾਰ, ੧੦ : ੪	੩੨੦
ਗੁਰੁ ਭੇਟੇ ਹਰਿ ਨਾਮੁ ਚੇਤਾਵੈ ਬਿਨੁ ਨਾਵੈ ਹੋਰ ਝੂਠੁ ਪਰੀਤਿ ॥	ਬਿਲਾ ੩, ਅਸ ੧, ੧*: ੨	੮੩੨
ਗੁਰੁ ਮੰਤ੍ਰੁ ਦ੍ਰਿੜਾਏ ਹਰਿ ਰਸਕਿ ਰਸਾਏ ਹਰਿ ਅੰਮ੍ਰਿਤੁ ਹਰਿ ਮੁਖਿ ਚੋਇ ਜੀਉ ॥	ਆਸਾ ੪, ਛੰਤ ੧੩, ੪ : ੨	੪੪੭

ਗੁਰੁ ਮਾਨੈ ਮਨ ਤੇ ਮਨੁ ਧੀਰਾ ॥	ਆਸਾ ੧, ਅਸ ੫, ੧ : ੩	-	੪੧੩
ਗੁਰੂ ਮਾਨੈ ਮਾਨੈ ਸਭੁ ਕੋਇ ॥	ਮਲਾ ੩, ੧੩, ੫ : ੧	-	੧੨੬੨
ਗੁਰੁ ਮਿਲਿਉ ਸੋਇ ਭਿਖਾ ਕਹੈ ਸਹਜ ਰੰਗਿ ਦਰਸਨੁ ਦੀਅਉ ॥	ਸਵ ੩, ਭਿਖਾ ੧੯ : ੬	-	੧੩੯੫
ਗੁਰੁ ਮੁਖਹੁ ਅਲਾਏ ਤਾ ਸੋਭਾ ਪਾਏ ਤਿਸੁ ਜਮ ਕੈ ਪੰਥਿ ਨ ਪਾਇਣਾ ॥	ਮਾਰੂ ੫, ਸੋਲਾ ੭, ੧੧ : ੩	-	੧੦੭੮
ਗੁਰੁ ਮੇਰਾ ਖਸਮੁ ਸਤਿਗੁਰ ਸਰਣਾਈ ॥	ਮਲਾ ੫, ੧੯, ੪ : ੩	-	੧੨੭੦
ਗੁਰੁ ਮੇਰਾ ਗਿਆਨੁ ਗੁਰੁ ਰਿਦੈ ਧਿਆਨੁ ॥	ਗੋਂਡ ੫, ੯, ੨ : ੧	-	੮੬੪
ਗੁਰੁ ਮੇਰਾ ਦੇਉ ਅਲਖ ਅਭੇਉ ॥	ਗੋਂਡ ੫, ੯, ੧ : ੩	-	੮੬੪
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ ਤਾ ਕਾ ਹਿਰਦੈ ਧਰਿ ਮਨ ਧਿਆਨੁ ॥	ਬਿਲਾ ੫, ੧੧੫, ੧*: ੨	-	੮੨੭
ਗੁਰੁ ਮੇਰਾ ਪਾਰਬ੍ਰਹਮੁ ਗੁਰੁ ਭਗਵੰਤੁ ॥	ਗੋਂਡ ੫, ੯, ੧ : ੨	-	੮੬੪
ਗੁਰੁ ਮੇਰੀ ਜੀਵਨਿ ਗੁਰੁ ਆਧਾਰੁ ॥	ਮਲਾ ੫, ੧੯, ੪ : ੧	-	੧੨੭੦
ਗੁਰੁ ਮੇਰੀ ਪੂਜਾ ਗੁਰੁ ਗੋਬਿੰਦੁ ॥	ਗੋਂਡ ੫, ੯, ੧ : ੧	-	੮੬੪
ਗੁਰੁ ਮੇਰੀ ਵਰਤਣਿ ਗੁਰੁ ਪਰਵਾਰੁ ॥	ਮਲਾ ੫, ੧੯, ੪ : ੨	-	੧੨੭੦
ਗੁਰੁ ਮੇਰੇ ਪ੍ਰਾਣ ਸਤਿਗੁਰੁ ਮੇਰੀ ਰਾਸਿ ॥	ਗਉ ੫, ਅਸ ੯, ੧*: ੨	-	੨੩੯
ਗੁਰੁ ਮੇਰੈ ਸੰਗਿ ਸਦਾ ਹੈ ਨਾਲੇ ॥	ਆਸਾ ੫, ੯੩, ੧*: ੧	-	੩੯੪
ਗੁਰੁ ਮੇਲਿ ਮਿਲਾਵੈ ਕਰੇ ਦਾਤਿ ॥	ਬਸੰ ੧, ੭, ੪ : ੧	-	੧੧੭੦
ਗੁਰੁ ਮੇਲੇ ਸੰਤ ਹਰਿ ਸੁਘੜੁ ਸੁਜਾਣੁ ਜੀਉ ॥	ਗਉ ੪, ੭੦, ੨ : ੩	-	੧੭੫
ਗੁਰੁ ਮੇਲੇ ਬਿਰਥਾ ਕਹਉ ਮਾਇ ॥	ਬਸੰ ੧, ਅਸ ੨, ੫ : ੨	-	੧੧੮੮
ਗੁਰੁ ਲਾਗੋ ਚੇਲੇ ਕੀ ਪਾਈ ॥	ਆਸਾ ਕਬ, ੨੨, ੧ : ੨	-	੪੮੧
ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓਹੁ ਮਾਰਗਿ ਪਾਏ ॥	ਗੂਜ ੩, ੫, ੩ : ੨	-	੪੯੧
ਗੁਰੁ ਸਮਰਥੁ ਗਹਿ ਕਰੀਆ ਧ੍ਰੁਵ ਬੁਧਿ ਸੁਮਤਿ ਸਮ੍ਹਾਰਨ ਕਉ ॥	ਸਵ ੪, ਮਥੁ, ੨ : ੧	-	੧੪੦੪
ਗੁਰੁ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ ॥	ਮਾਝ ੧, ਵਾਰ ੨੬ ਸ, ੧, ੧ : ੨੩	-	੧੫੦
ਗੁਰੁ ਸਿਖੁ ਸਿਖੁ ਗੁਰੁ ਹੈ ਏਕੋ ਗੁਰ ਉਪਦੇਸੁ ਚਲਾਏ ॥	ਆਸਾ ੪, ਛੰਤ ੯, ੮ : ੫	-	੪੪੪
ਗੁਰੂ ਗੁਰ ਗੁਰ ਕਰਹੁ ਗੁਰੂ ਹਰਿ ਪਾਈਐ ॥	ਸਵ ੪, ਨਲ੍ਯ, ੧੫ : ੧	-	੧੪੦੧
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪਿ ਸਤਿ ਕਰਿ ॥	ਸਵ ੪, ਨਲ੍ਯ, ੧੪ : ੧	-	੧੪੦੦
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥	ਸਵ ੪, ਨਲ੍ਯ, ੧੩ : ੧	-	੧੪੦੦
ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥	ਸਵ ੪, ਨਲ੍ਯ, ੧੬ : ੧	-	੧੪੦੧
ਗੁਰੂ ਗੁਰੂ ਗੁਰੁ ਕਰਿ ਮਨ ਮੋਰ ॥	ਗੋਂਡ ੫, ੮, ੧ : ੧	-	੮੬੪
ਗੁਰੁ ਗੁਰੂ ਗੁਰੁ ਕਰੁ ਮਨ ਮੇਰੇ ॥	ਸਵ ੪, ਨਲ੍ਯ, ੯ : ੧	-	੧੩੯੯
ਗੁਰੂ ਗੁਰੂ ਜਪਿ ਮੀਤ ਹਮਾਰੇ ॥	ਗਉ ੫, ੧੨੩, ੧*: ੧	-	੧੯੦
ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥	ਰਾਮ ੩, ਵਾਰ ੧੦ ਸ, ੩, ੨ : ੧	-	੯੫੧
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥	ਸਿਰੀ ੧, ਅਸ ੮, ੩ : ੧	-	੫੮
ਗੁਰੂ ਦੁਆਰੈ ਆਖਿ ਸੁਣਾਏ ॥	ਰਾਮ ੧, ਓਅੰ, ੭ : ੮	-	੯੩੦
ਗੁਰੂ ਦੁਆਰੈ ਸੋਈ ਬੂਝੈ ਜਿਸ ਨੋ ਆਪਿ ਬੁਝਾਏ ॥	ਸਾਰ ੩, ਅਸ ੩, ੪ : ੨	-	੧੨੩੪
ਗੁਰੂ ਦੁਆਰੈ ਹਮਰਾ ਵੀਆਹੁ ਜਿ ਹੋਆ ਜਾਂ ਸਹੁ ਮਿਲਿਆ ਤਾਂ ਜਾਨਿਆ ॥	ਆਸਾ ੧, ੧੦, ੨ : ੧	-	੩੫੧
ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥	ਸੂਹੀ ੧, ੬, ੧ : ੩	-	੭੩੦
ਗੁਰੂ ਦੁਆਰੈ ਹੋਇ ਕੈ ਸਾਹਿਬੁ ਸੰਮਾਲੇਹੁ ॥	ਬਿਹਾ ੪, ਵਾਰ ੧੫ ਸ, ੩, ੨ : ੨	-	੫੫੪
ਗੁਰੂ ਦੁਆਰੈ ਦੇਵਸੀ ਤਿਖਾ ਨਿਵਾਰੈ ਸੋਇ ॥	ਰਾਮ ੧, ਓਅੰ, ੩੦ : ੮	-	੯੩੩
ਗੁਰੁ ਧਿਆਇ ਹਰਿ ਜਰਨ ਮਨਿ ਚੀਨ੍ਹੇ ॥	ਸੂਹੀ ੫, ੩੬, ੧*: ੧	-	੭੪੪
ਗੁਰੁ ਪਾਸਹੁ ਫਿਰਿ ਚੇਲਾ ਖਾਇ ॥	ਆਸਾ ੧, ੪, ੨ : ੧	-	੩੪੯
ਗੁਰੁ ਬਿਨਾ ਮੈ ਨਾਹੀ ਹੋਰ ॥	ਗੋਂਡ ੫, ੮, ੧ : ੨	-	੮੬੪
ਗੁਰੁ ਬਿਨਾ ਮੈ ਨਾਹੀ ਹੋਰੁ ॥	ਗੋਂਡ ੫, ੯, ੨ : ੪	-	੮੬੪
ਗੁਰੁ ਮੁਖੁ ਦੇਖਿ ਗਰੂ ਸੁਖੁ ਪਾਯਉ ॥	ਸਵ ੪, ਨਲ੍ਯ, ੧੦ : ੧	-	੧੪੦੦
ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥	ਆਸਾ ੫, ੧੨੦, ੧*: ੨	-	੪੦੧
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥	ਆਸਾ ੧, ੩੮, ੧ : ੧	-	੩੬੦
ਗੁੜੁ ਕਰਿ ਗਿਆਨੁ ਧਿਆਨੁ ਕਰਿ ਮਹੂਆ ਭਉ ਭਾਠੀ ਮਨ ਧਾਰਾ ॥	ਰਾਮ ਕਬ, ੨, ੧ : ੧	-	੯੬੯
ਗੁੜੁ ਮਿਠਾ ਮਾਇਆ ਪਸਰਿਆ ਮਨਮੁਖ ਲਗਿ ਮਾਖੀ ਪਚੈ ਪਚਾਇ ॥	ਸਿਰੀ ੪, ੭੦, ੧ : ੩	-	੪੧
ਗੁੰਗਾ ਬਕਤ ਗਾਵੈ ਬਹੁ ਛੰਦ ॥	ਰਾਮ ੫, ਅਸ ੪, ੪ : ੨	-	੯੧੪

ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥	ਬਸੰ ੪, ੪, ੧*: ੧	-	੧੧੭੮
ਗੋਬਿਦ ਜੀਉ ਤੂ ਮੇਰੇ ਪ੍ਰਾਨ ਅਧਾਰ ॥	ਸਾਰ ੫, ੧੧੫, ੧*: ੧	-	੧੨੨੬
ਗੋਬਿੰਦ ਜੀਉ ਬਿਖੁ ਹਉਮੈ ਮਮਤਾ ਮੁੰਞੁ ॥	ਬਸੰ ੪, ੭, ੧*: ੧	-	੧੧੭੯
ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥	ਬਸੰ ੪, ੫, ੧*: ੧	-	੧੧੭੮
ਗੋਬਿੰਦ ਜੀਵਨ ਪ੍ਰਾਨ ਧਨ ਰੂਪ ॥	ਜੈਤ ੫, ੮, ੧*: ੧	-	੭੦੧
ਗੋਬਿੰਦ ਠਾਕੁਰ ਮਿਲਨ ਦੁਰਾਈਂ ॥	ਕਾਨ ੫, ੪੭, ੧*: ੧	-	੧੩੦੭
ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥	ਕਾਨ ੫, ੩੧, ੧ : ੧	-	੧੩੦੩
ਗੋਬਿੰਦ ਦਇਆਲ ਕ੍ਰਿਪਾਲ ਸੁਖ ਸਾਗਰ ਨਾਨਕ ਹਰਿ ਸਰਣਾਇਓ ॥	ਗੂਜ ੫, ੨੫, ੨ : ੨	-	੫੦੧
ਗੋਬਿਦ ਦਾਮੋਦਰ ਦਇਆਲ ਮਾਧਵੇ ਪਾਰਬ੍ਰਹਮ ਨਿਰੰਕਾਰਾ ॥	ਸੋਰ ੫, ੨੦, ੪ : ੧	-	੬੧੪
ਗੋਬਿੰਦ ਦਾਮੋਦਰ ਮਾਧਵੇ ॥	ਸਸ ੫, ੬੨ : ੩	-	੧੩੫੯
ਗੋਬਿੰਦ ਨਾਨਕ ਆਸਰੋ ॥	ਕਲਿ ੫, ੭, ੪ : ੨	-	੧੩੨੨
ਗੋਬਿੰਦ ਨਾਮ ਜਪੰਤਿ ਮਿਲਿ ਸਾਧ ਸੰਗਹ ਨਾਨਕ ਸੇ ਪ੍ਰਾਣੀ ਸੁਖ ਬਾਸਨਹ ॥	ਸਸ ੫, ੨੮ : ੩	-	੧੩੫੬
ਗੋਬਿੰਦ ਨਾਮੰ ਨਹ ਸਿਮਰੰਤਿ ਅਗਿਆਨੀ ਜਾਨੰਤਿ ਅਸਥਿਰੰ ॥	ਸਸ ੫, ੪ : ੩	-	੧੩੫੪
ਗੋਬਿੰਦ ਪੂਰਨ ਆਸ ॥	ਬਿਲਾ ੫, ਅਸ ੨, ੫ : ੪	-	੮੩੮
ਗੋਬਿੰਦ ਪ੍ਰੀਤਿ ਸਿਉ ਇਕੁ ਸਹਜੁ ਉਪਜਿਆ ਵੇਖੁ ਜੈਸੀ ਭਗਤਿ ਬਨੀ ॥	ਗੂਜ ੩, ੧, ੨ : ੧	-	੪੯੦
ਗੋਬਿਦ ਪ੍ਰੀਤਿ ਲਗੀ ਅਤਿ ਪਿਆਰੀ ॥	ਸੋਰ ੪, ੭, ੧*: ੧	-	੬੦੭
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ ਅਵਰ ਵਿਸਰਿ ਸਭ ਜਾਇ ॥	ਸਾਰ ੪, ੪, ੧ : ੧	-	੧੧੯੯
ਗੋਬਿੰਦ ਬਿਸਰੇ ਕਵਨ ਦੁਖ ਗਨੀਅਹਿ ਸੁਖੁ ਨਾਨਕ ਹਰਿ ਪਦ ਚੀਨ੍ ॥	ਸਾਰ ੫, ੧੦੮, ੨ : ੨	-	੧੨੨੫
ਗੋਬਿੰਦ ਭਗਤ ਕਉ ਕਰਹਿ ਸਲਾਮੁ ॥	ਗੋਂਡ ੫, ੧੧, ੨ : ੨	-	੮੬੫
ਗੋਬਿੰਦ ਭਗਤ ਕਾ ਮਹਲੁ ਨ ਪਾਇਆ ॥	ਗੋਂਡ ੫, ੧੧, ੧ : ੩	-	੮੬੫
ਗੋਬਿੰਦ ਭਗਤ ਕੈ ਮਨਿ ਬਿਸ੍ਰਾਮ ॥	ਗਉ ੫, ਸੁਖ ੨੪, ੭ : ੬	-	੨੯੬
ਗੋਬਿੰਦ ਭਜਹੁ ਮੇਰੇ ਸਦਾ ਮੀਤ ॥	ਬਸੰ ੫, ਅਸ ੨, ੧*: ੧	-	੧੧੯੨
ਗੋਬਿੰਦ ਭਜਨ ਸਾਧ ਸੰਗੇਣ ਅਸਥਿਰੰ ਨਾਨਕ ਭਗਵੰਤ ਭਜਨਾਸਨੰ ॥	ਸਸ ੫, ੧੨ : ੫	-	੧੩੫੫
ਗੋਬਿਦ ਭਜਨ ਕੇ ਨਿਰਭੈ ਵਾਪਾਰੀ ਹਰਿ ਰਾਸਿ ਨਾਨਕ ਰਾਮ ਨਾਮਾ ॥	ਸਾਰ ੫, ੩੫, ੨ : ੨	-	੧੨੧੧
ਗੋਬਿਦ ਭਜਨ ਬਿਨੁ ਬ੍ਰਿਥੇ ਸਭ ਕਾਮ ॥	ਗਉ ੫, ਸੁਖ ੫, ੬ : ੭	-	੨੬੯
ਗੋਬਿਦ ਭੇਟੇ ਗੁਰ ਗੋਸਾਈ ॥	ਸੋਰ ੫, ੫੧, ੧*: ੨	-	੬੨੧
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥	ਆਸਾ ੫, ਸੋਪੁ ੪, ੧ : ੨	-	੧੨
ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥	ਆਸਾ ੫, ੨੯, ੧ : ੨	-	੩੭੮
ਗੋਬਿੰਦ ਲੋਕ ਨਹੀ ਜਨਮਿ ਮਰਹਿ ॥	ਗਉ ੫, ੧੪੪*, ੩ : ੨	-	੨੧੧
ਗੋਬਿੰਦ ਵਾਲੁ ਗੋਬਿੰਦ ਪੁਰੀ ਸਮ ਜਲੵਨ ਤੀਰਿ ਬਿਪਾਸ ਬਨਾਯਉ ॥	ਸਵ ੪, ਨਲ੍ਯ, ੧੦ : ੪	-	੧੪੦੦
ਗੋਬਿੰਦਾ ਗੁਣ ਗਾਉ ਦਇਆਲਾ ॥	ਸੂਹੀ ੫, ੩੮, ੧*: ੧	-	੭੪੪
ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਅਧਾਰਾ ਮੇਰੇ ਗੋਬਿੰਦਾ ॥	ਰਾਮ ੫, ਛੰਤ ੧, ੨ : ੧	-	੯੨੪
ਗੋਬਿਦੁ ਸਿਮਰਿ ਹੋਆ ਕਲਿਆਣੁ ॥	ਬਿਲਾ ੫, ੧੧੨, ੧*: ੧	-	੮੨੬
ਗੋਬਿਦੁ ਕ੍ਰਿਪਾ ਕਰੇ ਥਾਇ ਪਾਏ ਜੋ ਹਰਿ ਪ੍ਰਭ ਮਨਿ ਭਾਇਆ ॥	ਮਾਰੂ ੪, ੨, ੪ : ੨	-	੯੯੫
ਗੋਬਿਦੁ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ॥	ਵਡ ੫, ਛੰਤ ੩, ੩ : ੪	-	੫੭੮
ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥	ਕਾਨ ੫, ਛੰਤ ੧, ੩ : ੪	-	੧੩੧੨
ਗੋਬਿਦੁ ਗਾਜੈ ਸਬਦੁ ਬਾਜੈ ॥	ਪ੍ਰਭਾ ਨਾਮ, ੨, ੧*: ੧	-	੧੩੫੧
ਗੋਬਿਦੁ ਗਾਵਹਿ ਸਹਜਿ ਸੁਭਾਏ ॥	ਮਾਝ ੩, ਅਸ ੨੧, ੨ : ੧	-	੧੨੧
ਗੋਬਿੰਦੁ ਗੁਣੀ ਨਿਧਾਨੁ ਗੁਰਮੁਖਿ ਜਾਣੀਐ ॥	ਆਸਾ ੫, ੧੧੩, ੧ : ੧	-	੩੯੯
ਗੋਬਿਦੁ ਗੋਬਿਦੁ ਕਹੈ ਦਿਨ ਰਾਤੀ ਗੋਬਿਦ ਗੁਣ ਸਬਦਿ ਸੁਣਾਵਣਿਆ ॥	ਮਾਝ ੩, ਅਸ ੨੧, ੧*: ੨	-	੧੨੧
ਗੋਬਿੰਦੁ ਦਮੋਦਰ ਸਿਮਰਉ ਦਿਨ ਰੈਨਿ ਨਾਨਕ ਸਦ ਕੁਰਬਾਨ ॥	ਧਨਾ ੫, ੪੮, ੨ : ੨	-	੬੮੨
ਗੋਬਿੰਦੁ ਨ ਭਜੈ ਅਹੰਬੁਧਿ ਮਾਤਾ ਜਨਮੁ ਜੂਐ ਜਿਉ ਹਾਰੈ ॥	ਸਾਰ ੫, ੧੦, ੧*: ੨	-	੧੨੦੫
ਗੋਬਿਦੁ ਬਸੈ ਹਮਾਰੈ ਚੀਤਿ ॥	ਭੈਰ ਨਾਮ, ੭, ੪ : ੪	-	੧੧੬੪
ਗੋਬਿੰਦੁ ਬਸੈ ਨਿਤਾ ਨਿਤ ਚੀਤ ॥	ਗਉ ਕਬ, ਅਸ ੪੦, ੭ : ੪	-	੩੩੧
ਗੋਬਿਦੁ ਭਜਨਾ ਰੰਗਿ ॥	ਬਿਲਾ ੫, ਅਸ ੨, ੯ : ੪	-	੮੩੮
ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥	ਰਾਮ ੧, ਸਿਗੋ, ੭ : ੪	-	੯੩੯
ਗੋਰਖੁ ਸੋ ਜਿਨਿ ਗੋਇ ਉਠਾਲੀ ਕਰਤੇ ਬਾਰ ਨ ਲਾਗੈ ॥	ਰਾਮ ੧, ੪, ੧*: ੨	-	੮੭੭

ਗੋਰਾਂ ਸੇ ਨਿਮਾਣੀਆ ਬਹਸਨਿ ਰੂਹਾਂ ਮਲਿ ॥	ਸਲੋ ਫਰ, ੯੭ : ੨	੧੩੮੩
ਗੋਰੀ ਸੇਤੀ ਤੁਟੈ ਭਤਾਰੁ ॥	ਮਾਝ ੧, ਵਾਰ ੧੨ ਸ, ੧, ੨ : ੩	੧੪੩
ਗੋਵਿੰਦ ਪ੍ਰੀਤਿ ਸਨਕਾਦਿਕ ਉਧਾਰੇ ॥	ਭੈਰ ੩, ੮, ੧ : ੧	੧੧੨੯
ਗੋਵਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ॥	ਆਸਾ ੫, ਛੰਤ ੧, ੩ : ੫	੪੫੨
ਗੋਵਿਦ ਗਾਜੇ ਸਦਾ ਬਿਰਾਜੇ ਅਗਮ ਅਗੋਚਰੁ ਊਚਾ ॥	ਵਡ ੫, ਛੰਤ ੩, ੪ : ੩	੫੭੮
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥	ਸੂਹੀ ੪, ੧੧, ੧*: ੧	੭੩੪
ਗੋਵਿੰਦ ਗੁਣ ਗਾਵਹੁ ਮੇਰੇ ਭਾਈ ॥	ਗਉ ੫, ੧੩੮, ੧*: ੧	੧੯੩
ਗੋਵਿੰਦ ਗੁਣ ਨਿਧਿ ਸ੍ਰੀਰੰਗ ਸੁਆਮੀ ਆਦਿ ਕਉ ਆਦੇਸੁ ਜੀਉ ॥	ਰਾਮ ੫, ਰੁਤੀ, ੮ : ੫	੯੨੯
ਗੋਵਿੰਦ ਗੁਪਾਲ ਦਇਆਲ ਸੰਮ੍ਰਿਥ ਬੋਲਿ ਸਾਧੂ ਹਰਿ ਜੈ ਜਏ ॥	ਆਸਾ ੫, ਛੰਤ ੯, ੨ : ੫	੪੫੮
ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧ ਸੰਗਤਿ ਜਨੁ ਸੋਹੈ ॥	ਗੂਜ ੪, ੨, ੧*: ੨	੪੯੨
ਗੋਵਿੰਦ ਤੁਝ ਬਿਨੁ ਅਵਰੁ ਨ ਠਾਉ ॥	ਗੂਜ ੫, ੩੨, ੧*: ੧	੫੦੨
ਗੋਵਿੰਦ ਭਗਤੁ ਅਸਥਿਰੁ ਹੈ ਥੀਆ ॥	ਆਸਾ ੫, ੧੯, ੧*: ੨	੩੭੫
ਗੋਵਿੰਦ ਭਜਨ ਕੀ ਮਤਿ ਹੈ ਹੋਰਾ ॥	ਆਸਾ ੫, ੪੨, ੧*: ੧	੩੯੧
ਗੋਵਿਦ ਭਜਨ ਬਿਨੁ ਅਵਰ ਸੰਗਿ ਰਾਤੇ ਤੇ ਸਭਿ ਮਾਇਆ ਮੂਠੁ ਪਰਾਨੀ ॥	ਰਾਮ ੫, ੨੪, ੧*: ੨	੮੯੦
ਗੋਵਿੰਦ ਭਜਨ ਬਿਨੁ ਤਿਲੁ ਨਹੀ ਮਾਨੈ ॥	ਗਉ ੫, ਸੁਖ ੩, ੪ : ੮	੨੬੬
ਗੋਵਿਦ ਭਜੁ ਸਭਿ ਸੁਆਰਥ ਪੂਰੇ ਨਾਨਕ ਕਬਹੁ ਨ ਹਾਰਿ ॥	ਮਾਰੂ ੫, ੨੭, ੨ : ੨	੧੦੦੭
ਗੋਵਿੰਦੁ ਊਜਲੁ ਊਜਲ ਹੰਸਾ ॥	ਮਾਝ ੩, ਅਸ ੨੧, ੧ : ੧	੧੨੧
ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥	ਆਸਾ ੪, ਛੰਤ ੧੪, ੧ : ੩	੪੪੮
ਗੋਵਿਦੁ ਗੁਣੀ ਨਿਧਾਨੁ ਹੈ ਅੰਤੁ ਨ ਪਾਇਆ ਜਾਇ ॥	ਸਿਰੀ ੩, ੫੦, ੧ : ੧	੩੨
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾ ਦਰਗਹ ਪਾਈਐ ਮਾਨੁ ॥	ਕਾਨ ੪, ਵਾਰ ੧ ਸ, ੪, ੨ : ੨	੧੩੧੨
ਗੋਵਿਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥	ਕਾਨ ੪, ਵਾਰ ੧ ਸ, ੪, ੨ : ੧	੧੩੧੨
ਗੋਵਿਦੁ ਗੋਵਿਦੁ ਗੋਵਿਦੁ ਜਪਿ ਮੁਖੁ ਊਜਲਾ ਪਰਧਾਨੁ ॥	ਕਾਨ ੪, ਵਾਰ ੧ ਸ, ੪, ੨ : ੩	੧੩੧੩
ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ ॥	ਗੂਜ ੪, ੨, ੧ : ੧	੪੯੨
ਗੋਵਿਦੁ ਪਾਈਐ ਗੁਣੀ ਨਿਧਾਨੁ ॥	ਗਉ ੩, ਅਸ ੮, ੧*: ੨	੨੩੩
ਗ੍ਯਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ ॥	ਸਸ ੫, ੪੦ : ੨	੧੩੫੭
ਗ੍ਰਿਸਤਨ ਮਹਿ ਤੂੰ ਬਡੋ ਗ੍ਰਿਹਸਤੀ ਜੋਗਨ ਮਹਿ ਜੋਗੀ ॥	ਗੂਜ ੫, ਅਸ ੧, ੩ : ੨	੫੦੭
ਗ੍ਰਾਮ ਗ੍ਰਾਮ ਨਗਰ ਸਭ ਫਿਰਿਆ ਰਿਦ ਅੰਤਰਿ ਹਰਿ ਜਨ ਭਾਰੇ ॥	ਨਟ ੪, ਅਸ ੫, ੬ : ੧	੯੮੩
ਗ੍ਰਿਸਤਿ ਕੁਟੰਬਿ ਪਲੇਟਿਆ ਕਦੇ ਹਰਖੁ ਕਦੇ ਸੋਗੁ ॥	ਸਿਰੀ ੫, ਅਸ ੨੬, ੩ : ੨	੭੦
ਗ੍ਰਿਹ ਅੰਧ ਕੂਪਾਇਆ ॥	ਸੂਹੀ ੫, ੪੬, ੩ : ੧	੭੪੬
ਗ੍ਰਿਹ ਅਪੁਨੇ ਕੀ ਖਬਰਿ ਨ ਜਾਤੀ ॥	ਗਉ ੫, ੮੯, ੨ : ੨	੧੮੨
ਗ੍ਰਿਹਸਤ ਮਹਿ ਸੋਈ ਨਿਰਬਾਨੁ ॥	ਗਉ ੫, ਸੁਖ ੧੪, ੪ : ੬	੨੮੧
ਗ੍ਰਿਹ ਸਰੀਰ ਮਹਿ ਹਰਿ ਹਰਿ ਨਾਮੁ ਗੁਰ ਪਰਸਾਦੀ ਅਪਨਾ ਹਰਿ ਪ੍ਰਭੁ ਲਹਹਿ ॥	ਰਾਮ ੩, ਅਸ ੧, ੮ : ੨	੯੦੯
ਗ੍ਰਿਹ ਸੋਇਨ ਚੰਦਨ ਸੁਗੰਧ ਲਾਇ ਮੋਤੀ ਹੀਰੇ ॥	ਜੈਤ ੫, ਵਾਰ, ੬ : ੨	੭੦੭
ਗ੍ਰਿਹ ਕੁਟੰਬ ਮਹਿ ਸਦਾ ਉਦਾਸੁ ॥	ਗਉ ੩, ਅਸ ੭, ੨ : ੪	੨੩੨
ਗ੍ਰਿਹ ਧਰਮੁ ਗਵਾਏ ਸਤਿਗੁਰੁ ਨ ਭੇਟੈ ਦੁਰਮਤਿ ਘੂਮਨ ਘੇਰੈ ॥	ਮਾਰੂ ੧, ਅਸ ੭, ੧ : ੨	੧੦੧੨
ਗ੍ਰਿਹ ਬਨਹਿ ਤੀਰੈ ਬਰਤ ਪੂਜਾ ਬਾਟ ਘਾਟੈ ਜੋਹਨੀ ॥	ਬਿਲਾ ੫, ਛੰਤ ੩, ੨ : ੫	੮੪੭
ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ ॥	ਗਉ ੫, ਬਾਅ, ੧੫ : ੪	੨੫੩
ਗ੍ਰਿਹ ਬਾਲੂ ਨੀਰਿ ਬਹਾਵਨੇ ॥	ਗਉ ੫, ੧੪੨*, ੩ : ੨	੨੧੧
ਗ੍ਰਿਹ ਮੰਦਰ ਸੰਪੈ ਜੋ ਦੀਸੈ ਜਿਉ ਤਰਵਰ ਕੀ ਛਾਏ ॥	ਗਉ ੫, ੧੫੨*, ੧ : ੨	੨੧੨
ਗ੍ਰਿਹ ਮੰਦਰ ਰਥ ਅਸੁ ਦੀਏ ਰਚਿ ਭਲੇ ਸੰਜੋਗ ॥	ਜੈਤ ੫, ਵਾਰ, ੩ : ੨	੭੦੬
ਗ੍ਰਿਹ ਰਚਨਾ ਅਪਾਰੰ ਮਨਿ ਬਿਲਾਸ ਸੁਆਦੰ ਰਸਹ ॥	ਜੈਤ ੫, ਵਾਰ ੬ ਸ, ੫, ੧ : ੧	੭੦੭
ਗ੍ਰਿਹ ਰਾਜ ਮਹਿ ਨਰਕੁ ਉਦਾਸ ਕਰੋਧਾ ॥	ਮਾਰੂ ੫, ਅਸ ੭, ੨ : ੧	੧੦੧੯
ਗ੍ਰਿਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ॥	ਸਾਰ ੫, ੯੯, ੧ : ੧	੧੨੨੩
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥	ਬਿਲਾ ੫, ੪੪, ੨ : ੨	੮੧੧

ਘਟਿ ਘਟਿ ਕਥਾ ਰਾਜਨ ਕੀ ਚਾਲੈ ਘਰਿ ਘਰਿ ਤੁਝਹਿ ਉਮਾਹਾ ॥	ਸਾਰ ੫, ਅਸ ੧, ੪ : ੧	-	੧੨੩੫
ਘਟਿ ਘਟਿ ਗੁਪਤਾ ਗੁਰਮੁਖਿ ਮੁਕਤਾ ॥	ਰਾਮ ੧, ਸਿਗੋ, ੧੩ : ੧	-	੯੩੯
ਘਟਿ ਘਟਿ ਗੁਪਤੁ ਉਪਾਏ ਵੇਖੈ ਪਰਗਟੁ ਗੁਰਮੁਖਿ ਸੰਤ ਜਨਾ ॥	ਬਸੰ ੧, ੧੨, ੩ : ੧	-	੧੧੭੧
ਘਟਿ ਘਟਿ ਘਟਿ ਘਟਿ ਰਹਿਆ ਸਮਾਇ ॥	ਬਸੰ ੫, ੫, ੨ : ੪	-	੧੧੮੧
ਘਟਿ ਘਟਿ ਜਿਸ ਕਾ ਹੈ ਪ੍ਰਗਾਸੁ ॥	ਬਸੰ ੫, ੯, ੨ : ੨	-	੧੧੮੨
ਘਟਿ ਘਟਿ ਜੋਤਿ ਨਿਰੰਤਰੀ ਬੂਝੈ ਗੁਰਮਤਿ ਸਾਰੁ ॥	ਸਿਰੀ ੧, ੧੬, ੪ : ੩	-	੨੦
ਘਟਿ ਘਟਿ ਨਦਰੀ ਆਇਆ ॥	ਗਉ ੫, ੧੪੦*, ੪ : ੨	-	੨੧੦
ਘਟਿ ਘਟਿ ਨਾਥੁ ਮਹਾ ਬਲਵੰਡਾ ॥	ਬਿਲਾ ੧, ਥਿਤੀ, ੧੧ : ੨	-	੮੩੯
ਘਟਿ ਘਟਿ ਪਉਣੁ ਵਹੈ ਇਕ ਰੰਗੀ ਮਿਲਿ ਪਵਣੈ ਸਭ ਵਜਾਇਦਾ ॥	ਮਾਰੂ ੩, ਸੋਲਾ ੧੮, ੪ : ੩	-	੧੦੬੧
ਘਟਿ ਘਟਿ ਪਾਰਬ੍ਰਹਮੁ ਤਿਨਿ ਜਨਿ ਡੀਠਾ ॥	ਮਾਝ ੫, ਅਸ ੩੭, ੨ : ੨	-	੧੩੧
ਘਟਿ ਘਟਿ ਪੂਰਨ ਹੈ ਅਲਿਪਾਤਾ ॥	ਸਾਰ ੫, ਛੰਤ ੧, ੧ : ੨	-	੧੨੩੬
ਘਟਿ ਘਟਿ ਪੂਰਨ ਬ੍ਰਹਮ ਪ੍ਰਗਾਸ ॥	ਗਉ ੫, ਸੁਖ ੧੧, ੪ : ੮	-	੨੭੭
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥	ਮਾਰੂ ੫, ਸੋਲਾ ੩, ੧ : ੨	-	੧੦੭੩
ਘਟਿ ਘਟਿ ਪੂਰਨੁ ਕਰਿ ਬਿਸਥੀਰਨੁ ਜਲ ਤਰੰਗ ਜਿਉ ਰਚਨੁ ਕੀਆ ॥	ਸਾਰ ੫, ਛੰਤ ੧, ੧ : ੩	-	੧੨੩੬
ਘਟਿ ਘਟਿ ਪੂਰਿ ਰਹਿਓ ਸਭ ਠਾਈ ॥	ਮਾਰੂ ੫, ਸੋਲਾ ੨, ੧੫ : ੨	-	੧੦੭੩
ਘਟਿ ਘਟਿ ਪੂਰਿ ਰਹਿਆ ਪ੍ਰਭੁ ਏਕੋ ਗੁਰਮੁਖਿ ਪਰਗਟੁ ਹਰਿ ਹਰਿ ਨਾਮੁ ॥	ਪ੍ਰਭਾ ੩, ੬, ੧*: ੨	-	੧੩੩੪
ਘਟਿ ਘਟਿ ਪੂਰਿ ਰਹੇ ਸੁਖ ਸਾਗਰ ਭੈ ਭੰਜਨ ਮੇਰੇ ਪ੍ਰਾਨ ॥	ਕਾਨ ੫, ੨੧, ੧ : ੧	-	੧੩੦੨
ਘਟਿ ਘਟਿ ਬਸੰਤ ਬਾਸੁਦੇਵਹ ਪਾਰਬ੍ਰਹਮ ਪਰਮੇਸੁਰਹ ॥	ਸਸ ੫, ੨੧ : ੫	-	੧੩੫੬
ਘਟਿ ਘਟਿ ਬਿਆਪਿ ਰਹਿਓ ਬਿਖੁ ਨਾਲਿ ॥	ਬਿਲਾ ੧, ਅਸ ੧, ੪ : ੨	-	੮੩੧
ਘਟਿ ਘਟਿ ਬਿਆਪਿ ਰਹਿਆ ਭਗਵੰਤ ॥	ਗਉ ੫, ਸੁਖ ੨੩, ੨ : ੨	-	੨੯੩
ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥	ਰਾਮ ੧, ਸਿਗੋ, ੩ : ੧	-	੯੩੮
ਘਟਿ ਘਟਿ ਬ੍ਰਹਮੁ ਚੀਨੈ ਜਨੁ ਕੋਇ ॥	ਰਾਮ ੧, ਅਸ ੪, ੪ : ੩	-	੯੦੪
ਘਟਿ ਘਟਿ ਬ੍ਰਹਮੁ ਪਸਾਰਿਆ ਭਾਈ ਪੇਖੈ ਸੁਣੈ ਹਜੂਰਿ ॥	ਸੋਰ ੫, ਅਸ ੧, ੪ : ੨	-	੬੪੦
ਘਟਿ ਘਟਿ ਭੋਗੇ ਭੋਗਣਹਾਰਾ ਰਹੈ ਅਤੀਤੁ ਸਬਾਇਆ ॥	ਮਾਰੂ ੧, ਸੋਲਾ ੨੦, ੧੪ : ੩	-	੧੦੪੧
ਘਟਿ ਘਟਿ ਮਉਲਿਆ ਆਤਮ ਪ੍ਰਗਾਸੁ ॥	ਬਸੰ ਕਬ, ੧, ੧ : ੨	-	੧੧੯੩
ਘਟਿ ਘਟਿ ਮਨਸਾ ਦੁਬਿਧਾ ਲਾਗੀ ॥	ਆਸਾ ੧, ਅਸ ੮, ੫ : ੨	-	੪੧੫
ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥	ਤਿਲੰ ੫, ੩, ੨ : ੨	-	੭੨੪
ਘਟਿ ਘਟਿ ਰਮਈਆ ਸਭ ਮਹਿ ਚੀਨਾ ॥	ਗੋਂਡ ੫, ੧੩, ੧ : ੪	-	੮੬੬
ਘਟਿ ਘਟਿ ਰਮਈਆ ਤਿਨ ਹੀ ਡੀਠਾ ॥	ਰਾਮ ੫, ੧੯, ੪ : ੪	-	੮੮੮
ਘਟਿ ਘਟਿ ਰਮਈਆ ਮਨਿ ਵਸੈ ਕਿਉ ਪਾਈਐ ਕਿਤੁ ਭਤਿ ॥	ਸਿਰੀ ੪, ਵਣ ੧, ੫ : ੧	-	੮੨
ਘਟਿ ਘਟਿ ਰਮਈਆ ਰਮਤ ਰਾਮ ਰਾਇ ਸਭ ਵਰਤੈ ਸਭ ਮਹਿ ਈਕ ॥	ਪ੍ਰਭਾ ੪, ੩, ੪ : ੧	-	੧੩੩੬
ਘਟਿ ਘਟਿ ਰਮਈਆ ਰਮਤ ਰਾਮ ਰਾਇ ਗੁਰ ਸਬਦਿ ਗੁਰੂ ਲਿਵ ਲਾਗੇ ॥	ਗਉ ੪, ੬੨, ੨ : ੧	-	੧੭੨
ਘਟਿ ਘਟਿ ਰਮਈਆ ਰਾਮੁ ਪਿਆਰਾ ॥	ਮਾਰੂ ੧, ਸੋਲਾ ੯, ੧ : ੨	-	੧੦੨੮
ਘਟਿ ਘਟਿ ਰਵਿਆ ਅਛਲ ਸੁਆਮੀ ॥	ਮਾਰੂ ੫, ਸੋਲਾ ੯, ੮ : ੨	-	੧੦੮੦
ਘਟਿ ਘਟਿ ਰਵਿ ਰਹਿਆ ਅਲਖ ਅਪਾਰੇ ਰਾਮ ॥	ਬਿਲਾ ੧, ਛੰਤ ੧, ੪ : ੨	-	੮੪੩
ਘਟਿ ਘਟਿ ਰਵਿ ਰਹਿਆ ਸਭ ਥਾਈ ਪੂਰਨ ਪੁਰਖੁ ਬਿਧਾਤਾ ॥	ਆਸਾ ੫, ਛੰਤ ੨, ੩ : ੪	-	੪੫੩
ਘਟਿ ਘਟਿ ਰਵਿ ਰਹਿਆ ਗੁਣਤਾਸ ॥	ਰਾਮ ੫, ੫੬, ੪ : ੨	-	੯੦੦
ਘਟਿ ਘਟਿ ਰਵਿ ਰਹਿਆ ਪ੍ਰਭੁ ਜਾਪੈ ॥	ਬਸੰ ੧, ਅਸ ੪, ੮ : ੨	-	੧੧੮੯
ਘਟਿ ਘਟਿ ਰਵਿ ਰਹਿਆ ਬਨਵਾਰੀ ॥	ਸੋਰ ੧, ੮, ੧*: ੧	-	੫੯੭
ਘਟਿ ਘਟਿ ਰਵਿ ਰਹਿਆ ਬਨਵਾਰੀ ॥	ਮਾਰੂ ੧, ਸੋਲਾ ੧੯, ੧੩ : ੨	-	੧੦੪੦
ਘਟਿ ਘਟਿ ਰੂਪੁ ਅਨੂਪੁ ਦਇਆਲਾ ॥	ਮਾਰੂ ੧, ਸੋਲਾ ੧੧, ੨ : ੨	-	੧੦੩੧
ਘਟਿ ਘਟਿ ਵਸਹਿ ਸਭਨ ਕੈ ਨੇਰੇ ॥	ਮਾਰੂ ੫, ਸੋਲਾ ੧੪, ੯ : ੨	-	੧੦੮੬
ਘਟਿ ਘਟਿ ਵਸਹਿ ਜਾਣਹਿ ਥੋਰਾ ॥	ਵਡ ੫, ੧, ੩ : ੧	-	੫੬੨
ਘਟਿ ਘਟਿ ਵਸਿ ਰਹਿਆ ਜਗਜੀਵਨੁ ਦਾਤਾ ॥	ਮਾਰੂ ੩, ਸੋਲਾ ੪, ੧੫ : ੨	-	੧੦੪੮
ਘਟਿ ਘਟਿ ਵਰਤੈ ਉਦਰ ਮਝਾਰੇ ॥	ਮਾਰੂ ੧, ਸੋਲਾ ੭, ੩ : ੨	-	੧੦੨੬
ਘਟਿ ਘਟਿ ਵਾਜੈ ਕਿੰਗੁਰੀ ਅਨਦਿਨੁ ਸਬਦਿ ਸੁਭਾਇ ॥	ਸਿਰੀ ੧, ਅਸ ੧੪, ੮ : ੧	-	੬੨
ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥	ਸੂਹੀ ੩, ਛੰਤ ੭, ੩ : ੧	-	੭੭੨

ਘਟਿ ਘਟੇ ਸਭਨਾ ਵਿਚਿ ਏਕੋ ਏਕੋ ਰਾਮ ਭਤਾਰੋ ਰਾਮ ॥	ਸੂਹੀ ੩, ਛੰਤ ੭, ੩ : ੬	-	੭੭੨
ਘਟਿ ਘਟੇ ਵਾਸੀ ਸਰਬ ਨਿਵਾਸੀ ਅਸਥਿਰੁ ਜਾ ਕਾ ਥਾਨੁ ਹੇ ॥	ਮਾਰੂ ੫, ੩੨, ੩ : ੧	-	੧੦੦੮
ਘਟਿ ਦੀਪਕੁ ਰਹਿਆ ਸਮਾਈ ॥	ਸੋਰ ਕਬ, ੭, ੨ : ੪	-	੬੫੬
ਘਟਿ ਵਸਹਿ ਚਰਨਾਰਬਿੰਦ ਰਸਨਾ ਜਪੈ ਗੁਪਾਲ ॥	ਬਿਹਾ ੪, ਵਾਰ ੧੪ ਸ, ੫, ੨ : ੧	-	੫੫੪
ਘਟਿ ਵਧਿ ਕੋ ਕਰੈ ਬੀਚਾਰਾ ॥	ਭੈਰ ੩, ੧, ੪ : ੨	-	੧੧੨੮
ਘਟੁ ਦੁਖ ਨੀਦੜੀਏ ਪਰਸਉ ਸਦਾ ਪਗਾ ॥	ਬਿਹਾ ੫, ੪, ੧ : ੨	-	੫੪੪
ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥	ਸਿਰੀ ੧, ਅਸ ੧੦, ੫ : ੩	-	੫੯
ਘਣ ਉਨਵਿ ਵੁਠੇ ਜਲ ਥਲ ਪੂਰਿਆ ਮਕਰੰਦ ਜੀਉ ॥	ਰਾਮ ੫, ਰੁਤੀ, ੪ : ੨	-	੯੨੮
ਘਣੋ ਘਣੋ ਘਣੋ ਸਦ ਲੋੜੈ ਬਿਨੁ ਲਹਣੇ ਕੈਠੈ ਪਾਇਓ ਰੇ ॥	ਟੋਡੀ ੫, ੧੯, ੧ : ੧	-	੭੧੫
ਘਤਿ ਗਲਾਵਾਂ ਚਾਲਿਆ ਤਿਨਿ ਦੂਤਿ ਅਮਲ ਤੇ ॥	ਗਉ ੪, ਵਾਰ, ੩੨ : ੩	-	੩੧੭
ਘਨਹਰ ਘੋਰ ਦਸੌ ਦਿਸਿ ਬਰਸੈ ਬਿਨੁ ਜਲ ਪਿਆਸ ਨ ਜਾਈ ॥	ਮਲਾ ੧, ਅਸ ੧, ੩ : ੨	-	੧੨੭੩
ਘਨਹਰ ਬੂੰਦ ਬਸੁਅ ਰੋਮਾਵਲਿ ਕੁਸਮ ਬਸੰਤ ਗਨੰਤ ਨ ਆਵੈ ॥	ਸਵ ੩, ਭਲ੍ਯ, ੨੨ : ੧	-	੧੩੯੬
ਘਨਘੋਰ ਪ੍ਰੀਤਿ ਮੋਰ ॥	ਮਲਾ ੫, ੨੭, ੨ : ੧	-	੧੨੭੨
ਘਨਿਹਰ ਬ੍ਰਸਿ ਸਗਲ ਜਗੁ ਛਾਇਆ ॥	ਮਲਾ ੫, ੧੧, ੧*: ੧	-	੧੨੬੮
ਘਨੁ ਗਰਜਤ ਗੋਬਿੰਦ ਰੂਪ ॥	ਮਲਾ ੫, ੨੯, ੧*: ੧	-	੧੨੭੨
ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥	ਚਉ ੫, ੭ : ੧	-	੧੩੬੪
ਘਰ ਹੀ ਅੰਦਰਿ ਸਚੁ ਮਹਲੁ ਪਾਏ ॥	ਬਿਲਾ ੩, ਵਾ ੨, ੯ : ੬	-	੮੪੩
ਘਰ ਹੀ ਅੰਦਰਿ ਸਾਚਾ ਸੋਈ ॥	ਮਾਰੂ ੩, ਸੋਲਾ ੧੬, ੧੦ : ੧	-	੧੦੬੦
ਘਰ ਹੀ ਸਉਦਾ ਪਾਈਐ ਅੰਤਰਿ ਸਭ ਵਥੁ ਹੋਇ ॥	ਸਿਰੀ ੩, ੪੨, ੧ : ੧	-	੨੯
ਘਰ ਹੀ ਸੋ ਪਿਰੁ ਪਾਇਆ ਸਚੈ ਸਬਦਿ ਵੀਚਾਰਿ ॥	ਆਸਾ ੩, ਅਸ ੩੩, ੧ : ੨	-	੪੨੮
ਘਰ ਹੀ ਸੋ ਪਿਰੁ ਪਾਇਆ ਗੁਰ ਕੈ ਹੇਤਿ ਅਪਾਰੁ ॥	ਸਿਰੀ ੧, ਅਸ ੧੨, ੫ : ੩	-	੬੧
ਘਰ ਹੀ ਪਰਚਾ ਪਾਇਆ ਜੋਤੀ ਜੋਤਿ ਮਿਲਾਇ ॥	ਵਡ ੪, ਵਾਰ ੪ ਸ, ੩, ੨ : ੬	-	੫੮੭
ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ ॥	ਸੋਰ ੪, ਵਾਰ ੪ ਸ, ੩, ੨ : ੧	-	੬੪੪
ਘਰ ਹੀ ਮਹਿ ਸਭਿ ਕੋਟ ਨਿਧਾਨ ॥	ਬਿਲਾ ੩, ੬, ੩ : ੧	-	੭੯੮
ਘਰ ਹੀ ਮਹਿ ਪ੍ਰੀਤਮੁ ਸਦਾ ਹੈ ਬਾਲਾ ॥	ਮਾਝ ੩, ਅਸ ੨੮, ੨ : ੨	-	੧੨੬
ਘਰ ਹੀ ਮਾਹਿ ਦੂਜੈ ਭਾਇ ਅਨੇਰਾ ॥	ਮਾਝ ੩, ਅਸ ੨੮, ੫ : ੧	-	੧੨੬
ਘਰ ਹੀ ਮੁੰਧਿ ਵਿਦੇਸਿ ਪਿਰੁ ਨਿਤ ਝੂਰੇ ਸੰਮ੍ਹਾਲੇ ॥	ਵਡ ੪, ਵਾਰ ੨੦ ਸ, ੧, ੧ : ੧	-	੫੯੪
ਘਰ ਹੀ ਵਿਚਿ ਮਹਲੁ ਪਾਇਆ ਗੁਰ ਸਬਦੀ ਵੀਚਾਰਿ ॥	ਸਿਰੀ ੩, ੪੨, ੨ : ੩	-	੩੦
ਘਰ ਕਾ ਹੋਆ ਬੰਧਾਨੁ ਬਹੁੜਿ ਨ ਧਾਵੀਆ ॥	ਰਾਮ ੫, ਵਾਰ, ੧੫ : ੨	-	੯੬੪
ਘਰ ਕਾ ਕਾਜੁ ਨ ਜਾਣੀ ਰੂੜਾ ॥	ਸੂਹੀ ੫, ੩੫, ੧ : ੧	-	੭੪੪
ਘਰ ਕੀ ਗੀਹਨਿ ਚੰਗੀ ॥	ਧਨਾ ਧੰਨਾ, ੪, ੨ : ੩	-	੬੯੫
ਘਰ ਕੀ ਨਾਇਕਿ ਘਰ ਵਾਸੁ ਨ ਦੇਵੈ ॥	ਆਸਾ ੫, ੪, ੧*: ੧	-	੩੭੧
ਘਰ ਕੀ ਨਾਰਿ ਉਰਹਿ ਤਨ ਲਾਗੀ ॥	ਸੂਹੀ ਰਵਿ, ੩, ੩ : ੧	-	੭੯੪
ਘਰ ਕੀ ਨਾਰਿ ਤਿਆਗੈ ਅੰਧਾ ॥	ਭੈਰ ਨਾਮ, ੮, ੧ : ੧	-	੧੧੬੪
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥	ਸੋਰ ੯, ੧੨, ੨ : ੧	-	੬੩੪
ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖਿ ਡਰਾਈ ਰੇ ॥	ਆਸਾ ੫, ੪੪, ੧*: ੧	-	੩੮੧
ਘਰ ਕੇ ਜਿਠੇਰੇ ਕੀ ਚੂਕੀ ਕਾਣਿ ॥	ਆਸਾ ੫, ੨, ੧ : ੩	-	੩੭੦
ਘਰ ਕੇ ਦੇਵ ਪਿਤਰ ਕੀ ਛੋਡੀ ਗੁਰ ਕੋ ਸਬਦੁ ਲਇਓ ॥	ਬਿਲਾ ਕਬ, ੪, ੪ : ੧	-	੮੫੬
ਘਰ ਗਚ ਕੀਤੇ ਬਾਗੇ ਬਾਗ ॥	ਸਾਰ ੪, ਵਾਰ ੧੫ ਸ, ੧, ੨ : ੨	-	੧੨੪੩
ਘਰ ਘੁੰਮਣਵਾਣੀ ਭਾਈ ॥	ਮਾਰੂ ੧, ੨, ੪ : ੧	-	੯੮੯
ਘਰ ਛਡਣੇ ਰਹੈ ਨ ਕੋਈ ॥	ਮਾਰੂ ੧, ੨, ੨ : ੨	-	੯੮੯
ਘਰ ਛੋਡਿਐ ਜਾਇ ਜੁਲਾਹੋ ॥	ਗਉ ਕਬ, ਅਸ ੫੪, ੧*: ੨	-	੩੩੫
ਘਰ ਛੋਡੇਂ ਬਾਹਰਿ ਜਿਨਿ ਜਾਇ ॥	ਗਉ ਕਬ, ਵਾ, ੩ : ੩	-	੩੪੪
ਘਰ ਜਲਤੇ ਕੀ ਖਬਰਿ ਨ ਪਾਏ ॥	ਮਾਰੂ ੩, ਸੋਲਾ ੩, ੫ : ੨	-	੧੦੪੬
ਘਰ ਦਰ ਫਿਰਿ ਥਾਕੀ ਬਹੁਤੇਰੇ ॥	ਰਾਮ ੧, ਓਅੰ, ੨੧ : ੧	-	੯੩੨
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥	ਸੋਰ ੧, ਅਸ ੧, ੧ : ੩	-	੬੩੪
ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥	ਗਉ ੧, ਅਸ ੨, ੨ : ੧	-	੨੨੧

ਘਰਿ ਘਰਿ ਲਸਕਰੁ ਪਾਵਕੁ ਤੇਰਾ ਧਰਮੁ ਕਰੇ ਸਿਕਦਾਰੀ ॥	ਬਸੰ ੧, ਅਸ ੮, ੨ : ੧ -	੧੧੯੦
ਘਰਿ ਜਾਸਨਿ ਵਾਟ ਵਟਾਇਆ ॥	ਸਿਰੀ ੫, ਅਸ ੨੯, ੧੯ : ੨ -	੭੪
ਘਰਿ ਤ ਤੇਰੈ ਸਭੁ ਕਿਛੁ ਹੈ ਜਿਸੁ ਦੇਹਿ ਸੁ ਪਾਵਏ ॥	ਰਾਮ ੩, ਅਨੰ, ੩ : ੨ -	੯੧੭
ਘਰਿ ਦਰਿ ਸਾਚਾ ਨਾਹੀ ਰੋਲੁ ॥	ਰਾਮ ੧, ਅਸ ੬, ੨ : ੪ -	੯੦੫
ਘਰਿ ਨਾਹੁ ਨਿਹਚਲੁ ਅਨਦੁ ਸਖੀਏ ਚਰਨ ਕਮਲ ਪ੍ਰਫੁਲਿਆ ॥	ਰਾਮ ੫, ਰੁਤੀ, ੨ : ੩ -	੯੨੭
ਘਰਿ ਨਾਰਾਇਣੁ ਸਭਾ ਨਾਲਿ ॥	ਸਾਰ ੪, ਵਾਰ ੯ ਸ, ੧, ੧ : ੧ -	੧੨੪੦
ਘਰਿ ਬਾਹਰਿ ਏਕੋ ਕਰਿ ਜਾਣੁ ॥	ਪ੍ਰਭਾ ੧, ਅਸ ੩, ੭ : ੨ -	੧੩੪੩
ਘਰਿ ਬਾਹਰਿ ਸੁਖ ਸਹਜ ਸਬਾਏ ॥	ਗਉ ੫, ੯੬, ੧*: ੨ -	੧੮੪
ਘਰਿ ਬਾਹਰਿ ਤੇਰਾ ਭਰਵਾਸਾ ਤੂ ਜਨ ਕੈ ਹੈ ਸੰਗਿ ॥	ਧਨਾ ੫, ੨੫, ੧ : ੧ -	੬੭੭
ਘਰਿ ਬਾਹਰਿ ਤੇਰੈ ਸਦ ਸੰਗਿ ॥	ਗਉ ੫, ੭੬, ੧*: ੨ -	੧੭੭
ਘਰਿ ਬਾਹਰਿ ਨਾਲੇ ਪਰਮੇਸਰੁ ਰਵਿ ਰਹਿਆ ਪੂਰਨ ਸਭ ਠਾਇ ॥	ਭੈਰ ੫, ੫੧, ੧*: ੨ -	੧੧੫੧
ਘਰਿ ਬਾਹਰਿ ਪ੍ਰਭੁ ਸਭਨੀ ਥਾਈ ॥	ਪ੍ਰਭਾ ੫, ੯, ੩ : ੧ -	੧੩੪੦
ਘਰਿ ਬੈਠਿਆ ਹਰਿ ਪਾਏ ਸਦਾ ਚਿਤੁ ਲਾਏ ਸਹਜੇ ਸਤਿ ਸੁਭਾਏ ॥	ਗਉ ੩, ਛੰਤ ੫, ੧ : ੩ -	੨੪੬
ਘਰਿ ਬੈਠੇ ਗੁਰੂ ਧਿਆਇਹੁ ॥	ਸੋਰ ੫, ੫੨, ੧ : ੨ -	੬੨੧
ਘਰਿ ਮਹਲਿ ਸਚਿ ਸਮਾਈਐ ਜਮਕਾਲੁ ਨ ਸਕੈ ਖਾਇ ॥	ਸਿਰੀ ੩, ਅਸ਼ ੨੨, ੨ : ੩ -	੬੭
ਘਰਿ ਮੰਗਲ ਵਾਜਹਿ ਨਿਤ ਵਾਜੇ ਅਪੁਨੈ ਖਸਮਿ ਨਿਵਾਜੇ ॥	ਧਨਾ ੫, ੨੮, ੨ : ੨ -	੬੭੮
ਘਰਿ ਰਹੁ ਰੇ ਮਨ ਮੁਗਧ ਇਆਨੇ ॥	ਮਾਰੂ ੧, ਸੋਲਾ ੧੦, ੧ : ੧ -	੧੦੩੦
ਘਰਿ ਰਤਨ ਲਾਲ ਬਹੁ ਮਾਣਕ ਲਾਦੇ ਮਨੁ ਭ੍ਰਮਿਆ ਲਹਿ ਨ ਸਕਾਈਐ ॥	ਬਸੰ ੪, ੬, ੨ : ੧ -	੧੧੭੯
ਘਰਿ ਲਾਲੁ ਆਇਆ ਪਿਆਰਾ ਸਭ ਤਿਖਾ ਬੁਝਾਈ ॥	ਗਉ ੫, ਛੰਤ ੧, ੪ : ੨ -	੨੪੭
ਘਰਿ ਵਥੁ ਛੋਡਹਿ ਬਾਹਰਿ ਧਾਵਹਿ ॥	ਮਾਰੂ ੩, ਸੋਲਾ ੧੪, ੧੨ : ੧ -	੧੦੫੮
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥	ਮਾਰੂ ੧, ਸੋਲਾ ੩, ੧ : ੩ -	੧੦੨੨
ਘਰਿ ਵਰੁ ਪਾਇਆ ਆਪਣਾ ਹਉਮੈ ਦੂਰਿ ਕਰੇਇ ॥	ਸਿਰੀ ੩, ੬੧, ੪ : ੩ -	੩੮
ਘਰਿ ਵਾਸੁ ਨ ਦੇਵੈ ਦੁਤਰ ਮਾਈ ॥	ਸੂਹੀ ੫, ੪੦, ੩ : ੨ -	੭੪੫
ਘਰੀ ਘਰੀ ਕਾ ਲੇਖਾ ਮਾਗੈ ਕਾਇਥੁ ਚੇਤੂ ਨਾਉ ॥	ਮਾਰੂ ਕਬ, ੭, ੧*: ੨ -	੧੧੦੪
ਘਰੀ ਨ ਮੁਹਤੁ ਨ ਚਸਾ ਬਿਲੰਬਹੁ ਕਾਲੁ ਨਿਤਹਿ ਨਿਤ ਹੇਰੈ ॥	ਦੇਵ ੫, ੧੨, ੧ : ੨ -	੫੩੦
ਘਰੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ ॥	ਆਸਾ ੫, ੧੨੭, ੧ : ੨ -	੪੦੩
ਘਰੁ ਸਗਲਾ ਮੈ ਸੁਖੀ ਬਸਾਇਆ ॥	ਆਸਾ ੫, ੮੭, ੪ : ੪ -	੩੯੨
ਘਰੁ ਜਾਇ ਪਾਵਹਿ ਰੰਗ ਮਹਲੀ ਗੁਰੁ ਮੇਲੇ ਹਰਿ ਮੇਲਾਇ ॥	ਗਉ ੪, ਕਰ ੧, ੫ : ੨ -	੨੩੪
ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥	ਰਾਮ ੩, ਵਾਰ, ੬ : ੨ -	੯੪੯
ਘਰੁ ਦਰੁ ਛੋਡੇ ਆਪਣਾ ਪਰ ਘਰਿ ਝੂਠਾ ਜਾਈ ॥	ਆਸਾ ੩, ਅਸ ੨੮, ੬ : ੧ -	੪੨੫
ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥	ਬਿਲਾ ੧, ਥਿਤੀ, ੨੦ : ੧ -	੮੪੦
ਘਰੁ ਦਰੁ ਪਾਵੈ ਮਹਲੁ ਨਾਮੁ ਪਿਆਰਿਆ ॥	ਸੂਹੀ ੩, ਵਾਰ, ੧੬ : ੩ -	੭੯੧
ਘਰੁ ਦਰੁ ਮਹਲੁ ਸਤਿਗੁਰੂ ਦਿਖਾਇਆ ਰੰਗ ਸਿਉ ਰਲੀਆ ਮਾਣੈ ॥	ਭੈਰ ੩, ੧੬, ੪ : ੧ -	੧੧੩੨
ਘਰੁ ਦਰੁ ਮੰਦਰੁ ਜਾਣੈ ਸੋਈ ॥	ਮਾਰੂ ੧, ਸੋਲਾ ੧੮, ੧੨ : ੧ -	੧੦੩੯
ਘਰੁ ਦਰੁ ਰਾਖਹਿ ਜੇ ਰਸੁ ਚਾਖਹਿ ਜੋ ਗੁਰਮੁਖਿ ਸੇਵਕੁ ਲਾਗਾ ॥	ਸੋਰ ੧, ੧੦, ੧ : ੨ -	੫੯੮
ਘਰੁ ਬੰਧਹੁ ਸਚ ਧਰਮ ਕਾ ਗਡਿ ਥੰਮੁ ਅਹਲੈ ॥	ਗਉ ੫, ਵਾਰ, ੮ : ੩ -	੩੨੦
ਘਰੁ ਬਾਲੂ ਕਾ ਘੂਮਨ ਘੇਰਿ ॥	ਬਸੰ ੧, ਅਸ ੧, ੨ : ੧ -	੧੧੮੭
ਘਰੁ ਮੇਰਾ ਇਹ ਨਾਇਕਿ ਹਮਾਰੀ ॥	ਆਸਾ ੫, ੪, ੪*: ੧ -	੩੭੧
ਘਰੁ ਲਸਕਰੁ ਸਭੁ ਤੇਰਾ ॥	ਸੋਰ ੫, ੫੪, ੧ : ੨ -	੬੨੨
ਘਰੈ ਅੰਦਰਿ ਸਭੁ ਵਥੁ ਹੈ ਬਾਹਰਿ ਕਿਛੁ ਨਾਹੀ ॥	ਆਸਾ ੩, ਅਸ ੨੮, ੧ : ੧ -	੪੨੫
ਘਰੈ ਅੰਦਰਿ ਕੋ ਘਰੁ ਪਾਏ ॥	ਮਾਰੂ ੩, ਸੋਲਾ ੨੪, ੧੦ : ੧ -	੧੦੬੮
ਘਲੇ ਆਣੇ ਆਪਿ ਜਿਸੁ ਨਾਹੀ ਦੂਜਾ ਮਤੈ ਕੋਇ ॥	ਸੂਹੀ ੧, ੫, ੪ : ੧ -	੭੨੯
ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ ॥	ਸਾਰ ੪, ਵਾਰ ੫ ਸ, ੨, ੧ : ੮ -	੧੨੩੯
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥	ਆਸਾ ੧, ਵਾਰ ੬ ਸ, ੧, ੨ : ੨ -	੪੬੬
ਘੜਿ ਭਾਡੇ ਜਿਨਿ ਅੰਮ੍ਰਿਤੁ ਪਾਇਆ ॥	ਧਨਾ ੧, ਅਸ ੨, ੪ : ੩ -	੬੮੬
ਘੜਿ ਭਾਂਡੇ ਜਿਨਿ ਆਵੀ ਸਾਜੀ ਚਾੜਣ ਵਾਹੈ ਤਈ ਕੀਆ ॥	ਆਸਾ ੧, ਪਟੀ, ੭ : ੨ -	੪੩੨
ਘੜੀਆ ਸਭੇ ਗੋਪੀਆ ਪਹਰ ਕੰਨ੍ ਗੋਪਾਲ ॥	ਆਸਾ ੧, ਵਾਰ ੫ ਸ, ੧, ੧ : ੧ -	੪੬੫

ਘੜੀਐ ਸਬਦੁ ਸਚੀ ਟਕਸਾਲ ॥	ਜਪੁ ੧, ੩੮ : ੫	੮
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥	ਸਲੋ ਫਰ, ੪੦ : ੧	੧੩੭੯
ਘੜੀ ਕਿ ਮੁਹਤਿ ਕਿ ਚਲਣਾ ਖੇਲਣੁ ਅਜੁ ਕਿ ਕਲਿ ॥	ਸਿਰੀ ੧, ਅਸ ੧੧, ੮ : ੨	੬੦
ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸਹੁ ਜੀਆ ॥	ਤੁਖਾ ੧, ਛੰਤ ੨, ੫ : ੫	੧੧੧੦
ਘੜੀ ਨ ਮੁਹਤੁ ਚਸਾ ਤਿਸੁ ਬਿਨੁ ਨਾ ਸਰੈ ॥	ਰਾਮ ੫, ਵਾਰ, ੩ : ੨	੯੫੮
ਘੜੀ ਮੁਹਤ ਕਾ ਪਾਹੁਣਾ ਕਾਜ ਸਵਾਰਣਹਾਰੁ ॥	ਸਿਰੀ ੫, ੭੪, ੧ : ੧	੪੩
ਘੜੀ ਮੁਹਤ ਕਾ ਲੇਖਾ ਲੇਵੈ ਰਤੀਅਹੁ ਮਾਸਾ ਤੋਲ ਕਢਾਵਣਿਆ ॥	ਮਾਝ ੩, ਅਸ ੨੯, ੫ : ੩	੧੨੭
ਘੜੀ ਮੁਹਤਿ ਕਿ ਚਲਣਾ ਦਿਲ ਸਮਝੁ ਤੂੰ ਭਿ ਪਹੁਚੁ ॥	ਸਿਰੀ ੧, ਅਸ ੧੭, ੪ : ੨	੬੪
ਘੜੀ ਮੁਹਤੁ ਨਹ ਵੀਸਰੈ ਨਾਨਕ ਰਵੀਐ ਨਿਤ ॥	ਗੂਜ ੫, ਵਾਰ ੧੫ ਸ, ੫, ੨ : ੨	੫੨੨
ਘੜੀ ਮੂਰਤ ਸਿਮਰਤ ਪਲ ਵੰਞਹਿ ਜੀਵਣੁ ਸਫਲੁ ਤਿਥਾਈ ਜੀਉ ॥	ਮਾਝ ੫, ੪੫, ੧ : ੩	੧੦੭
ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ ॥	ਤੁਖਾ ੧, ਬਾਰਾ, ੧੭ : ੨	੧੧੦੯
ਘਾਹੁ ਖਾਨਿ ਤਿਨਾ ਮਾਸੁ ਖਵਾਲੇ ਏਹਿ ਚਲਾਏ ਰਾਹ ॥	ਮਾਝ ੧, ਵਾਰ ੧੪ ਸ, ੧, ੧ : ੨	੧੪੪
ਘਾਟਿ ਨ ਕਿਨ ਹੀ ਕਹਾਇਆ ॥	ਸਿਰੀ ੫, ਅਸ ੨੭, ੭ : ੧	੭੧
ਘਾਟੀ ਚਢਤ ਬੈਲੁ ਇਕੁ ਥਾਕਾ ਚਲੋ ਗੋਨਿ ਛਿਟਕਾਈ ॥	ਗਉ ਕਬ, ਅਸ ੪੯, ੩ : ੨	੩੩੩
ਘਾਲ ਸਿਆਣਪ ਉਕਤਿ ਨ ਮੋਰੀ ਪੂਰੈ ਗੁਰੂ ਕਮਾਈ ॥	ਰਾਮ ੫, ਅਸ ੬, ੧੨ : ੧	੯੧੫
ਘਾਲ ਨ ਭਾਨੈ ਅੰਤਰ ਬਿਧਿ ਜਾਨੈ ਤਾ ਕੀ ਕਰਿ ਮਨ ਸੇਵਾ ॥	ਸੋਰ ੫, ੨੦, ੩ : ੧	੬੧੪
ਘਾਲ ਨ ਮਿਲਿਓ ਸੇਵ ਨ ਮਿਲਿਓ ਮਿਲਿਓ ਆਇ ਅਚਿੰਤਾ ॥	ਧਨਾ ੫, ੭, ੩ : ੧	੬੭੨
ਘਾਲਿ ਖਾਇ ਕਿਛੁ ਹਥਹੁ ਦੇਇ ॥	ਸਾਰ ੪, ਵਾਰ ੨੨ ਸ, ੧, ੧ : ੭	੧੨੪੫
ਘਾਲਿ ਘਾਲਿ ਅਨਿਕ ਪਛੁਤਾਵਹਿ ॥	ਗਉ ੫, ਬਾਅ, ੨੦ : ੫	੨੫੪
ਘਾੜਤ ਤਿਸ ਕੀ ਅਪਰ ਅਪਾਰ ॥	ਰਾਮ ੩, ਵਾਰ ੧੯ ਸ, ੧, ੨ : ੨	੯੫੬
ਘਿਅ ਪਟ ਭਾਂਡਾ ਕਹੈ ਨ ਕੋਇ ॥	ਤਿਲੰ ੧, ੨, ੩ : ੧	੭੨੧
ਘੂੰਘਰੂ ਵਾਜੈ ਜੇ ਮਨੁ ਲਾਗੈ ॥	ਆਸਾ ੧, ੨੫, ੧* : ੧	੩੫੬
ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨਿ੍ ॥	ਸੂਹੀ ੧, ੩, ੩ : ੨	੭੨੯
ਘੂੰਡੀ ਬਿਨੁ ਕਿਆ ਗੰਠਿ ਚੜ੍ਹਾਈਐ ॥	ਗੋਂਡ ਕਬ, ੯, ੨ : ੩	੮੭੨
ਘੂੰਘਟ ਕਾਢੇ ਕੀ ਇਹੈ ਬਡਾਈ ॥	ਆਸਾ ਕਬ, ੩੪, ੨ : ੧	੪੮੩
ਘੂੰਘਟੁ ਕਾਢਿ ਗਈ ਤੇਰੀ ਆਗੈ ॥	ਆਸਾ ਕਬ, ੩੪, ੧ : ੧	੪੮੪
ਘੂੰਘਟੁ ਤੇਰੋ ਤਉ ਪਰਿ ਸਾਚੈ ॥	ਆਸਾ ਕਬ, ੩੪, ੩ : ੧	੪੮੪
ਘੂੰਘਰ ਖੜਕੁ ਤਿਆਗਿ ਵਿਸੂਰੇ ॥	ਰਾਮ ੫, ੮, ੩ : ੨	੮੮੫
ਘੂਘਰ ਬਾਧਿ ਬਜਾਵਹਿ ਤਾਲਾ ॥	ਪ੍ਰਭਾ ੫, ਅਸ ੨, ੩ : ੧	੧੩੪੮
ਘੂੰਘਰ ਬਾਧਿ ਭਏ ਰਾਮਦਾਸਾ ਰੋਟੀਅਨ ਕੇ ਓਪਾਵਾ ॥	ਮਾਰੂ ੫, ੧੫, ੩ : ੧	੧੦੦੩
ਘੂਮਨ ਘੇਰ ਅਗਾਹ ਗਾਖਰੀ ਗੁਰ ਸਬਦੀ ਪਾਰਿ ਉਤਰੀਐ ਰੇ ॥	ਆਸਾ ੫, ੧੩੦, ੨ : ੨	੪੦੪
ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥	ਕਾਨ ੪, ੬, ੧* : ੨	੧੨੯੬
ਘੂਮਨ ਘੇਰਿ ਮਹਾ ਅਤਿ ਬਿਖੜੀ ਗੁਰਮੁਖਿ ਨਾਨਕ ਪਾਰਿ ਉਤਾਰੀ ॥	ਰਾਮ ੫, ਅਸ ੮, ੧* : ੨	੯੧੬
ਘੂਲਹਿ੍ ਤਉ ਮਨ ਜਉ ਆਵਹਿ ਸਰਨਾ ॥	ਗਉ ੫, ਬਾਅ, ੨੦ : ੩	੨੫੪
ਘੋਖੇ ਸਾਸਤ੍ਰ ਬੇਦ ਸਭ ਆਨ ਨ ਕਥਤਉ ਕੋਇ ॥	ਗਉ ੫, ਬਾਅ, ੨੦ ਸ : ੧	੨੫੪
ਘੋਖੇ ਮੁਨਿ ਜਨ ਸਿੰਮ੍ਰਿਤਿ ਪੁਰਾਨਾਂ ਬੇਦ ਪੁਕਾਰਹਿ ਘੋਖ ॥	ਧਨਾ ੫, ੫੦, ੧ : ੧	੬੮੨
ਘੋਰ ਦੁਖੵੰ ਅਨਿਕ ਹਤੵੰ ਜਨਮ ਦਾਰਿਦ੍ਰੰ ਮਹਾ ਬਿਖੵਾਦੰ ॥	ਸਸ ੫, ੧੮ : ੧	੧੩੫੫
ਘੋਰ ਬਿਨਾ ਕੈਸੇ ਅਸਵਾਰ ॥	ਗੋਂਡ ਕਬ, ੯, ੩ : ੩	੮੭੨
ਘੋਰ ਮਹਲ ਸਦਾ ਰੰਗਿ ਰਾਤਾ ॥	ਸੂਹੀ ੫, ੨੦, ੨ : ੧	੭੪੧
ਘੋਰੈ ਚਰਿ ਭੈਸ ਚਰਾਵਨ ਜਾਈ ॥	ਆਸਾ ਕਬ, ੨੨, ੪ : ੧	੪੮੧
ਘੋਲਿ ਘੁਮਾਈ ਤਿਸੁ ਮਿਤ੍ਰ ਵਿਚੋਲੇ ਜੈ ਮਿਲਿ ਕੰਤੁ ਪਛਾਣਾ ॥	ਰਾਮ ੫, ਵਾਰ ੧੫ ਸ, ੫, ੧ : ੨	੯੬੪
ਘੋਲਿ ਘੁਮਾਈ ਲਾਲਨਾ ਗੁਰਿ ਮਨੁ ਦੀਨਾ ॥	ਤੁਖਾ ੫, ਛੰਤ, ੧ : ੧	੧੧੧੭
ਘੋਲਿ ਮਹਾ ਰਸੁ ਅੰਮ੍ਰਿਤੁ ਤਿਹ ਪੀਆ ॥	ਗਉ ੫, ਬਾਅ, ੨੦ : ੭	੨੫੪
ਘੋਲੀ ਗੇਰੂ ਰੰਗੁ ਚੜਾਇਆ ਵਸਤ੍ਰ ਭੇਖ ਭੇਖਾਰੀ ॥	ਮਾਰੂ ੧, ਅਸ ੭, ੨ : ੧	੧੦੧੨
ਘੋੜਾ ਕੀਤੋ ਸਹਜ ਦਾ ਜਤੁ ਕੀਓ ਪਲਾਣੁ ॥	ਰਾਮ ਬਸ, ਵਾਰ, ੬ : ੬	੯੬੮
ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥	ਵਡ ੪, ਘੋੜੀ ੧, ੪ : ੧	੫੭੫
ਘੋੜੇ ਪਾਖਰ ਸੁਇਨੇ ਸਾਖਤਿ ਬੂਝਣੁ ਤੇਰੀ ਵਾਟ ॥	ਸਿਰੀ ੧, ੭, ੩ : ੧	੧੬

ਚਉਦਹਿ ਚਾਰਿ ਕੁੰਟ ਪ੍ਰਭ ਆਪ ॥	ਗਉ ੫, ਥਿਤੀ, ੧੪ : ੧	-	੨੯੯
ਚਉਧਰੀ ਰਾਉ ਸਦਾਈਐ ਜਲਿ ਬਲੀਐ ਅਭਿਮਾਨ ॥	ਸਿਰੀ ੧, ਅਸ ੧੬, ੬ : ੨	-	੬੩
ਚਉਧਰੀ ਰਾਜੇ ਨਹੀ ਕਿਸੈ ਮੁਕਾਮੁ ॥	ਗਉ ੧, ਅਸ ੧੪, ੪ : ੧	-	੨੨੭
ਚਉਮੁਖ ਦੀਵਾ ਜੋਤਿ ਦੁਆਰ ॥	ਰਾਮ ਬੇਣੀ, ੧, ੮ : ੧	-	੯੭੪
ਚਉਰ ਢੂਲ ਜਾਂ ਚੈ ਹੈ ਪਵਣੁ ॥	ਮਲਾ ਨਾਮ, ੧, ੩ : ੩	-	੧੨੯੨
ਚਉਰਾਸੀਹ ਸਿਧ ਬੁਧ ਤੇਤੀਸ ਕੋਟਿ ਮੁਨਿ ਜਨ ਸਭਿ ਚਾਹਹਿ ਹਰਿ ਜੀਉ ਤੇਰੋ ਨਾਉ ॥	ਧਨਾ ੪, ੧੦, ੧ : ੧	-	੬੬੯
ਚਉਰਾਸੀਹ ਨਰਕ ਸਾਕਤੁ ਭੋਗਾਈਐ ॥	ਮਾਰੂ ੧, ਸੋਲਾ ੮, ੯ : ੧	-	੧੦੨੮
ਚਉਰਾਸੀ ਲਖ ਫਿਰੈ ਦਿਵਾਨਾਂ ॥	ਭੈਰ ਕਬ, ੧੫, ੨ : ੨	-	੧੧੬੧
ਚਉਰੁ ਢੁਲੈ ਪਵਣੈ ਲੈ ਫੇਰੀ ॥	ਮਾਰੂ ੧, ਸੋਲਾ ੧੩, ੬ : ੨	-	੧੦੩੩
ਚਹੁ ਜੁਗ ਪਸਰੀ ਸਾਚੀ ਸੋਇ ॥	ਬਸੰ ੩, ੭, ੨ : ੩	-	੧੧੭੪
ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ ॥	ਧਨਾ ੩, ੭, ੩ : ੧	-	੬੬੫
ਚਹੁ ਜੁਗਾ ਕਾ ਹੁਣਿ ਨਿਬੇੜਾ ਨਰ ਮਨੁਖਾ ਨੋ ਏਕੁ ਨਿਧਾਨਾ ॥	ਬਿਲਾ ੩, ੪, ੨ : ੧	-	੭੯੭
ਚਹੁ ਜੁਗਿ ਸੋਭਾ ਨਿਰਮਲ ਜਨੁ ਸੋਇ ॥	ਮਲਾ ੩, ੧੩, ੫ : ੩	-	੧੨੬੨
ਚਹੁ ਜੁਗਿ ਨਿਰਮਲੁ ਹਛਾ ਲੋਇ ॥	ਮਾਰੂ ੪, ਸੋਲਾ ੧, ੧੧ : ੨	-	੧੦੬੯
ਚਹੁ ਜੁਗਿ ਮੈਲੇ ਮਲੁ ਭਰੇ ਜਿਨ ਮੁਖਿ ਨਾਮੁ ਨ ਹੋਇ ॥	ਸਿਰੀ ੧, ਅਸ ੭, ੭ : ੧	-	੫੭
ਚਹੁ ਜੁਗੀ ਕਲਿ ਕਾਲੀ ਕਾਂਢੀ ਇਕ ਉਤਮ ਪਦਵੀ ਇਸੁ ਜੁਗ ਮਾਹਿ ॥	ਸੋਰ ੪, ਵਾਰ ੨੨ ਸ, ੩, ੨ : ੧	-	੬੫੧
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥	ਸੋਰ ਕਬ, ੧, ੧*: ੨	-	੬੫੪
ਚਹੁ ਦਿਸ ਫੂਲਿ ਰਹੀ ਬਿਖਿਆ ਬਿਖੁ ਗੁਰ ਮੰਤ੍ਰੁ ਮੂਖਿ ਗਰੁੜਾਰੀ ॥	ਸਾਰ ੫, ੨੫, ੧ : ੧	-	੧੨੦੯
ਚਹੁ ਦਿਸਿ ਹੁਕਮੁ ਵਰਤੈ ਪ੍ਰਭ ਤੇਰਾ ਚਹੁ ਦਿਸਿ ਨਾਮ ਪਤਾਲੰ ॥	ਮਲਾ ੧, ਅਸ ੪, ੮ : ੧	-	੧੨੭੫
ਚਹੁ ਦਿਸਿ ਜਪੀਐ ਨਾਉ ਸੂਖਿ ਸਵਾਰੀਆ ॥	ਗਉ ੫, ਅਸ ੧੨, ੫ : ੧	-	੨੪੧
ਚਹੁ ਪੀੜੀ ਆਦਿ ਜੁਗਾਦਿ ਬਖੀਲੀ ਕਿਨੈ ਨ ਪਾਇਓ ਹਰਿ ਸੇਵਕ ਭਾਇ ਨਿਸਤਾਰਾ ॥	ਸੂਹੀ ੪, ੯, ੪ : ੨	-	੭੩੩
ਚਹੁ ਮਹਿ ਏਕੈ ਮਟੁ ਹੈ ਕੀਆ ॥	ਰਾਮ ੫, ੧੨, ੪ : ੧	-	੮੮੬
ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥	ਭੈਰ ੫, ੧੫, ੩ : ੧	-	੧੧੩੯
ਚਹੁ ਵਰਨਾ ਕਉ ਦੇ ਉਪਦੇਸੁ ॥	ਗਉ ੫, ਸੁਖ ੯, ੪ : ੯	-	੨੭੪
ਚਹੁ ਵਰਨਾ ਮਹਿ ਜਪੈ ਕੋਊ ਨਾਮੁ ॥	ਗਉ ੫, ਸੁਖ ੯, ੫ : ੨	-	੨੭੪
ਚਹੁ ਵਰਨਾ ਵਿਚਿ ਜਾਗੈ ਕੋਇ ॥	ਭੈਰ ੩, ੨, ੫ : ੧	-	੧੧੨੮
ਚਕਵੀ ਸੂਰ ਸਨੇਹੁ ਚਿਤਵੈ ਆਸਿ ਘਣੀ ਕਦਿ ਦਿਨੀਅਰੁ ਦੇਖੀਐ ॥	ਆਸਾ ੫, ਛੰਤ ੪, ੩ : ੧	-	੪੫੫
ਚਕਵੀ ਕਉ ਜੈਸੇ ਸੂਰੁ ਬਾਲਹਾ ਮਾਨ ਸਰੋਵਰ ਹੰਸੁਲਾ ॥	ਧਨਾ ਨਾਮ, ੩, ੩ : ੧	-	੬੯੩
ਚਕਵੀ ਨੈਨ ਨੀਦ ਨਹਿ ਚਾਹੈ ਬਿਨੁ ਪਿਰ ਨੀਦ ਨ ਪਾਈ ॥	ਮਲਾ ੧, ਅਸ ੧, ੧ : ੧	-	੧੨੭੩
ਚਕਵੀ ਪ੍ਰੀਤਿ ਸੂਰਜੁ ਮੁਖਿ ਲਾਗੈ ॥	ਗਉ ੪, ੪੨, ੨ : ੧	-	੧੬੪
ਚਕ੍ਰ ਕਰਮ ਤਿਲਕ ਖਾਟੰਗਾ ॥	ਕਾਨ ੫, ੩੬, ੧ : ੪	-	੧੩੦੫
ਚਕ੍ਰ ਬਨਾਇ ਕਰੈ ਪਾਖੰਡ ॥	ਭੈਰ ੫, ੫੩, ੧ : ੩	-	੧੧੫੧
ਚਖਿ ਅਨਦ ਪੂਰਨ ਸਾਦ ॥	ਬਿਲਾ ੫, ਅਸ ੧, ੪ : ੨	-	੮੩੭
ਚਖਿ ਛੋਡੀ ਸਹਸਾ ਨਹੀ ਕੋਇ ॥	ਬਿਲਾ ੧, ੩, ੩ : ੧	-	੭੯੬
ਚੰਗਾ ਮੰਦਾ ਕਿਛੁ ਸੁਝੈ ਨਾਹੀ ਇਹੁ ਤਨੁ ਏਵੈ ਖੋਵੈ ॥	ਵਡ ੧, ਅਲਾ ੧, ੪ : ੪	-	੫੭੯
ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥	ਜਪੁ ੧, ੭ : ੩	-	੨
ਚੰਗਿਆਈਆ ਬੁਰਿਆਈਆ ਵਾਚੇ ਧਰਮੁ ਹਦੂਰਿ ॥	ਮਾਝ ੧, ਵਾਰ ੧੮ ਸ, ੨, ੨ : ੩	-	੧੪੬
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ ॥	ਜਪੁ ੧, ੩੮ ਸ: ੩	-	੮
ਚੰਗਿਆਂਈ ਆਲਕੁ ਕਰੇ ਬੁਰਿਆਂਈ ਹੋਇ ਸੇਰੁ ॥	ਗੂਜ ੫, ਵਾਰ ੩ ਸ, ੫, ੧ : ੧	-	੫੧੮
ਚੰਗੈ ਚੰਗਾ ਕਰਿ ਮੰਨੇ ਮੰਦੈ ਮੰਦਾ ਹੋਇ ॥	ਆਸਾ ੧, ਵਾਰ ੨੧ ਸ, ੨, ੧ : ੩	-	੪੭੪
ਚੰਗੈ ਮੰਦੈ ਆਪਿ ਲਾਇਅਨੁ ਸੋ ਕਰਨਿ ਜਿ ਆਪਿ ਕਰਾਏ ਕਰਤਾਰੁ ॥	ਰਾਮ ੩, ਵਾਰ ੮ ਸ, ੩, ੨ : ੧੦	-	੯੫੦
ਚੰਚਲ ਚਪਲ ਬੁਧਿ ਕਾ ਖੇਲੁ ॥	ਗਉ ੧, ੪, ੧ : ੨	-	੧੫੨
ਚੰਚਲ ਤ੍ਰਿਸਨਾ ਸੰਗਿ ਬਸਤੁ ਹੈ ਯਾ ਤੇ ਥਿਰੁ ਨ ਰਹਾਈ ॥	ਗਉ ੯, ੪, ੧*: ੨	-	੨੧੯
ਚੰਚਲ ਮਤਿ ਤਿਆਗਿ ਭਉ ਭੰਜਨੁ ਪਾਇਆ ਏਕ ਸਬਦਿ ਲਿਵ ਲਾਗੀ ॥	ਸਾਰ ੧, ਅਸ ੨, ੨ : ੧	-	੧੨੩੨
ਚੰਚਲ ਮਤਿ ਤਿਆਗੈ ਪੰਚ ਸੰਘਾਰੈ ॥	ਗਉ ੧, ਅਸ ੧੩, ੩ : ੨	-	੨੨੬

ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ ॥	ਮਲਾ ੫, ੭, ੨ : ੧	- ੧੨੬੬
ਚੰਚਲ ਮਨੁ ਦਹ ਦਿਸਿ ਕਉ ਧਾਵਤ ਅਚਲ ਜਾਹਿ ਠਹਰਾਨੋ ॥	ਧਨਾ ੯, ੩, ੨ : ੧	- ੬੮੫
ਚੰਚਲਿ ਸੰਗਿ ਨ ਚਾਲਤੀ ਸਖੀਏ ਅੰਤਿ ਤਜਿ ਜਾਵਤ ਮਾਇਆ ॥	ਬਿਲਾ ੫, ੫. ੨ : ੨	- ੮੦੩
ਚੰਚਲੁ ਸੁਪਨੈ ਹੀ ਉਰਝਾਇਓ ॥	ਦੇਵ ੫, ੧੫, ੧*: ੧	- ੫੩੧
ਚੰਚਲੁ ਚੀਤੁ ਨ ਪਾਵੈ ਪਾਰਾ ॥	ਬਸੰ ੧, ਅਸ ੪, ੧ : ੧	- ੧੧੮੯
ਚੰਚਲੁ ਚੀਤੁ ਨ ਰਹਈ ਠਾਇ ॥	ਰਾਮ ੧, ਓਅੰ, ੨੩ : ੧	- ੯੩੨
ਚਚਾ ਚਰਨ ਕਮਲ ਗੁਰ ਲਾਗਾ ॥	ਗਉ ੫, ਬਾਅ, ੨੨ : ੧	- ੨੫੪
ਚਚਾ ਰਚਿਤ ਚਿਤ੍ਰ ਹੈ ਭਾਰੀ ॥	ਗਉ ਕਬ, ਬਾਅ, ੧੨ : ੧	- ੩੪੦
ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥	ਆਸਾ ੧, ਪਟੀ, ੯ : ੧	- ੪੩੨
ਚਜ ਅਚਾਰ ਕਿਛੁ ਬਿਧਿ ਨਹੀ ਜਾਨੀ ॥	ਆਸਾ ੫, ੭, ੧ : ੩	- ੩੭੨
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥	ਗਉ ੫, ਥਿਤੀ, ੪ ਸ: ੧	- ੨੯੭
ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥	ਗਉ ੫, ਥਿਤੀ, ੪ : ੧	- ੨੯੭
ਚਤੁਰ ਦਸ ਹਾਟ ਦੀਵੇ ਦੁਇ ਸਾਖੀ ॥	ਮਾਰੂ ੧, ਸੋਲਾ ੧੯, ੧੩ : ੧	- ੧੦੩੯
ਚਤੁਰ ਦਿਸਾ ਕੀਨੋ ਬਲੁ ਅਪਨਾ ਸਿਰ ਊਪਰਿ ਕਰੁ ਧਾਰਿਓ ॥	ਧਨਾ ੫, ੪੫, ੧ : ੧	- ੬੮੧
ਚਤੁਰ ਬੇਦ ਉਚਰਤ ਦਿਨੁ ਰਾਤਿ ॥	ਦੇਵ ੫, ੩੫, ੨ : ੩	- ੫੩੫
ਚਤੁਰ ਬੇਦ ਪੂਰਨ ਹਰਿ ਨਾਇ ॥	ਰਾਮ ੫, ੧੭, ੪ : ੩	- ੮੮੮
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥	ਗਉ ੫, ੧੬੪*, ੩ : ੧	- ੨੧੬
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥	ਆਸਾ ੫, ੧੦੩, ੩ : ੧	- ੩੯੬
ਚਤੁਰਾਈ ਨਹ ਚੀਨਿਆ ਜਾਇ ॥	ਗਉ ੧, ਅਸ ੨, ੧*: ੧	- ੨੨੧
ਚਤੁਰਾਈ ਨ ਚਤੁਰਭੁਜੁ ਪਾਈਐ ॥	ਗਉ ਕਬ, ੬, ੧*: ੨	- ੩੨੪
ਚਤੁਰਾਈ ਨ ਪਾਇਆ ਕਿਨੈ ਤੂ ਸੁਣਿ ਮੰਨ ਮੇਰਿਆ ॥	ਰਾਮ ੩, ਅਨੰ, ੧੦ : ੨	- ੯੧੮
ਚਤੁਰਾਈ ਮੋਹਿ ਨਾਹਿ ਰੀਝਾਵਉ ਕਹਿ ਮੁਖਹੁ ॥	ਬਿਲਾ ੫, ਛੰਤ ੩, ੩ : ੨	- ੮੪੭
ਚਤੁਰੁ ਸਰੂਪੁ ਸਿਆਣਾ ਸੋਈ ਜੋ ਮਨਿ ਤੇਰੈ ਭਾਵੀਜਾ ਹੇ ॥	ਮਾਰੂ ੫, ਸੋਲਾ ੩, ੧੧ : ੩	- ੧੦੭੪
ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ ॥	ਮਾਝ ੧, ਵਾਰ ੨੬ ਸ, ੨, ੨ : ੨	- ੧੫੦
ਚਰਣ ਪਖਾਰਿ ਕਰੀ ਨਿਤ ਸੇਵਾ ਜੀਉ ॥	ਗਉ ੫, ੧੬੭*, ੩ : ੧	- ੨੧੭
ਚੰਦ ਸਤ ਭੇਦਿਆ ਨਾਦ ਸਤ ਪੂਰਿਆ ਸੂਰ ਸਤ ਖੋੜਸਾ ਦਤੁ ਕੀਆ ॥	ਮਾਰੂ ਜੈਦੇ, ੧, ੧ : ੧	- ੧੧੦੬
ਚੰਦ ਸੂਰਜ ਕੀ ਪਾਏ ਗੰਢਿ ॥	ਰਾਮ ੩, ਵਾਰ ੧੨ ਸ, ੧, ੪ : ੩	- ੯੫੨
ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ ॥	ਮਾਰੂ ੧, ੪, ੨ : ੨	- ੯੯੦
ਚੰਦ ਦੇਖਿ ਬਿਗਸਹਿ ਕਉਲਾਰ ॥	ਬਸੰ ੫, ੨, ੨ : ੨	- ੧੧੮੦
ਚੰਦਨ ਅਗਰ ਕਪੂਰ ਲੇਪਨ ਤਿਸੁ ਸੰਗੇ ਨਹੀ ਪ੍ਰੀਤਿ ॥	ਮਾਰੂ ੫, ਅਸ ੩, ੩ : ੧	- ੧੦੧੮
ਚੰਦਨ ਕਾ ਫਲੁ ਚੰਦਨ ਵਾਸੁ ॥	ਮਲਾ ੧, ੭, ੩ : ੧	- ੧੨੫੬
ਚੰਦਨ ਕੈ ਸੰਗਿ ਤਰੋਵਰੁ ਬਿਗਰਿਓ ॥	ਭੈਰ ਕਬ, ੫, ੨ : ੧	- ੧੧੫੮
ਚੰਦਨ ਕੈਂ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥	ਸਲੋ ਕਬ, ੧੨ : ੨	- ੧੩੬੫
ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਕਾਰਿ ॥	ਮਲਾ ੩, ੯, ੩ : ੧	- ੧੨੬੦
ਚੰਦਨ ਚੰਦੁ ਨ ਸਰਦ ਰੁਤਿ ਮੂਲਿ ਨ ਮਿਟਈ ਘਾਂਮ ॥	ਜੈਤ ੫, ਵਾਰ ੧੭ ਸ, ੫, ੨ : ੧	- ੭੦੯
ਚੰਦਨ ਚੀਰ ਸੁਗੰਧ ਰਸਾ ਹਉਮੈ ਬਿਖੁ ਤਿਆਗਨਿ ਰਾਮ ॥	ਬਿਲਾ ੫, ਛੰਤ ੪, ੪ : ੨	- ੮੪੮
ਚੰਦਨ ਚੋਆ ਰਸ ਭੋਗ ਕਰਤ ਅਨੇਕੈ ਬਿਖਿਆ ਬਿਕਾਰ ਦੇਖੁ ਸਗਲ ਹੈ ਫੀਕੇ ਏਕੈ ਗੋਬਿਦ ਕੋ ਨਾਮੁ ਨੀਕੋ ਕਹਤ ਹੈ ਸਾਧ ਜਨ ॥	ਧਨਾ ੫, ੩੦, ੧ : ੧	- ੬੭੮
ਚੰਦਨ ਬਾਸੁ ਭਏ ਮਨ ਬਾਸਨ ਤਿਆਗਿ ਘਟਿਓ ਅਭਿਮਾਨਾਨਾ ॥	ਗਉ ਕਬ, ਅਸ ੭੪, ੨ : ੨	- ੩੩੯
ਚੰਦਨ ਭਗਤਾ ਜੋਤਿ ਇਨੇਹੀ ਸਰਬੇ ਪਰਮਲੁ ਕਰਣਾ ॥	ਤਿਲੰ ੧, ੨, ੨ : ੨	- ੭੨੧
ਚੰਦਨ ਲੇਪ ਹੋਤ ਦੇਹ ਕਉ ਸੁਖੁ ਗਰਧਭ ਭਸਮ ਸੰਗੀਤਿ ॥	ਧਨਾ ੫, ੯, ੨ : ੧	- ੬੭੩
ਚੰਦਨ ਲੇਪੁ ਉਤਾਰੈ ਧੋਇ ॥	ਗਉ ੫, ਸੁਖ ੪, ੪ : ੭	- ੨੬੭
ਚੰਦਨ ਵਾਸੁ ਭੁਇਅੰਗਮ ਵੇੜੀ ਕਿਵ ਮਿਲੀਐ ਚੰਦਨੁ ਲੀਜੈ ॥	ਕਲਿ ੪, ਅਸ ੨, ੩ : ੧	- ੧੩੨੪*
ਚੰਦਨੁ ਚੀਤਿ ਵਸਾਇਆ ਮੰਦਰੁ ਦਸਵਾ ਦੁਆਰੁ ॥	ਸਿਰੀ ੧, ਅਸ ੨, ੫ : ੨	- ੫੪
ਚੰਦਨੁ ਮੋਲਿ ਅਣਾਇਆ ਕੁੰਗੂ ਮਾਂਗ ਸੰਧੂਰੁ ॥	ਸਿਰੀ ੧, ੧੩, ੪ : ੧.	- ੧੯
ਚੰਦੀਂ ਹਜਾਰ ਆਲਮ ਏਕਲ ਖਾਨਾਂ ॥	ਤਿਲੰ ਨਾਮ, ੩, ੩ : ੧	- ੭੨੭
ਚੰਦੁ ਸੂਰਜੁ ਜਾ ਕੇ ਤਪਤ ਰਸੋਈ ॥	ਆਸਾ ਕਬ, ੨੧, ੩ : ੧	- ੪੮੧

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥	ਰਾਮ ਨਾਮ, ੨, ੨ : ੨	-	੯੭੩
ਚੰਦੁ ਸੂਰਜੁ ਦੁਇ ਸਾਥ ਚਲਾਈ ॥	ਆਸਾ ਕਬ, ੩੬, ੨ : ੨	-	੪੮੪
ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥	ਸਿਰੀ ੧, ੨, ੧ : ੨	-	੧੪
ਚੰਦੁ ਸੂਰਜੁ ਦੁਇ ਘਰ ਹੀ ਭੀਤਰਿ ਐਸਾ ਗਿਆਨੁ ਨ ਪਾਇਆ ॥	ਬਸੰ ੧, ੧੧, ੨ : ੨	-	੧੧੭੧
ਚੰਦੁ ਸੂਰਜੁ ਦੁਇ ਚਾਨਣੇ ਪੂਰੀ ਬਣਤ ਬਣਾਈ ॥	ਰਾਮ ੩, ਵਾਰ, ੧ : ੪	-	੯੪੭
ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥	ਰਾਮ ੫, ੭, ੩ : ੧	-	੮੮੪
ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥	ਰਾਮ ਕਬ, ੧੧, ੧ : ੧	-	੯੭੨
ਚੰਦੁ ਸੂਰਜੁ ਦੁਇ ਦੀਪਕ ਰਾਖੇ ਸਸਿ ਘਰਿ ਸੂਰੁ ਸਮਾਇਦਾ ॥	ਮਾਰੂ ੧, ਸੋਲਾ ੧੩, ੬ : ੩	-	੧੦੩੩
ਚੰਦੁ ਸੂਰਜੁ ਦੁਇ ਫਿਰਦੇ ਰਖੀਅਹਿ ਨਿਹਚਲੁ ਹੋਵੈ ਥਾਉ ॥	ਮਾਝ ੧, ਵਾਰ ੯ ਸ, ੧, ੨ : ੨	-	੧੪੨
ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥	ਰਾਮ ਨਾਮ, ੩, ੨ : ੧	-	੯੭੩
ਚੰਦੋ ਦੀਪਾਇਆ ਦਾਨਿ ਹਰਿ ਕੈ ਦੁਖੁ ਅੰਧੇਰਾ ਉਠਿ ਗਇਆ ॥	ਸੂਹੀ ੧, ਛੰਤ ੪, ੧ : ੩	-	੭੬੫
ਚੰਦ੍ਰਬਿੰਬ ਮੰਗਲਨ ਸੁਹਾਏ ॥	ਰਾਗ, ੧ : ੩੦	-	੧੪੩੦
ਚਬਣ ਚਲਣ ਰਤੰਨ ਸੇ ਸੁਣੀਅਰ ਬਹਿ ਗਏ ॥	ਸਲੋ ਫਰ, ੭੭ : ੧	-	੧੩੮੧
ਚਬੇ ਤਤਾ ਲੋਹ ਸਾਰੁ ਵਿਚਿ ਸੰਘੈ ਪਲਤੇ ॥	ਗਉ ੪, ਵਾਰ, ੩੨ : ੨	-	੩੧੭
ਚਮਕਾਰ ਬੀਜੁਲ ਤਹੀ ॥	ਸੋਰ ਨਾਮ, ੧, ੩ : ੨	-	੬੫੭
ਚਮਤਕਾਰ ਪ੍ਰਗਾਸੁ ਦਹ ਦਿਸ ਏਕੁ ਤਹ ਦ੍ਰਿਸਟਾਇਆ ॥	ਆਸਾ ੫, ਛੰਤ ੬, ੪ : ੫	-	੪੫੭
ਚਮਰਟਾ ਗਾਂਠਿ ਨ ਜਨਈ ॥	ਸੋਰ ਰਵਿ, ੭, ੧*: ੧	-	੬੫੯
ਚਮਰ ਪੋਸ ਕਾ ਮੰਦਰੁ ਤੇਰਾ ਇਹ ਬਿਧਿ ਬਨੇ ਗੁਪਾਲਾ ॥	ਭੈਰ ਨਾਮ, ੧, ੧ : ੨	-	੧੧੬੭
ਚਰਣ ਅਧਾਰੁ ਤੇਰਾ ਪ੍ਰਭ ਸੁਆਮੀ ਓਤਿ ਪੋਤਿ ਪ੍ਰਭੁ ਸਾਥਿ ॥	ਗੂਜ ੫, ੩੨, ੪ : ੧	-	੫੦੩
ਚਰਣ ਸਰਣ ਸਨਾਥ ਇਹੁ ਮਨੁ ਰੰਗਿ ਰਾਤੇ ਲਾਲ ॥	ਮਾਰੂ ੫, ਅਸ ੩, ੮ : ੧	-	੧੦੧੯
ਚਰਣ ਸਰਣ ਦਇਆਲ ਕੇਸਵ ਤਾਰਿ ਜਗ ਭਵ ਸਿੰਧ ॥	ਗੂਜ ੫, ਅਸ ੨, ੧*: ੨	-	੫੦੮
ਚਰਣ ਸਰਣ ਦਇਆਲ ਤੇਰੀ ਤੂੰ ਨਿਮਾਣੇ ਮਾਣੁ ॥	ਆਸਾ ੫, ੧੩੭, ੪ : ੧	-	੪੦੫
ਚਰਣ ਸਰਣ ਨਾਨਕ ਗਤਿ ਪਾਈ ॥	ਸੂਹੀ ੫, ੪੦, ੫ : ੨	-	੭੪੫
ਚਰਣ ਸਰਣ ਭਜੁ ਸੰਗਿ ਸਾਧੂ ਭਵ ਸਾਗਰ ਉਤਰਹਿ ਪਾਰਿ ॥	ਮਾਰੂ ੫, ੨੭, ੧ : ੨	-	੧੦੦੬
ਚਰਣਹ ਸਰਨੀ ਦਾਸਹ ਦਾਸੀ ਮਨਿ ਮਉਲੈ ਤਨੁ ਹਰੀਆ ॥	ਸੂਹੀ ੫, ਛੰਤ ੪, ੨ : ੫	-	੭੭੯
ਚਰਣ ਕਮਲ ਉਰ ਅੰਤਰਿ ਧਾਰਹੁ ॥	ਮਾਰੂ ੫, ੧੯, ੧ : ੭	-	੧੦੦੪
ਚਰਣ ਕਮਲ ਅਰਾਧਿ ਹਿਰਦੈ ਏਕ ਸਿਉ ਲਿਵ ਲਾਉ ॥	ਗੂਜ ੫, ੨੯, ੩ : ੨	-	੫੦੧
ਚਰਣ ਕਮਲ ਆਤਮ ਆਧਾਰ ॥	ਗਉ ੫, ੮੬, ੨ : ੧	-	੧੯੧
ਚਰਣ ਕਮਲ ਸੰਗਿ ਨੇਹੁ ਕਿਨੈ ਵਿਰਲੈ ਲਾਇਆ ॥	ਆਸਾ ੫, ੧੧੩, ੩ : ੧	-	੩੯੯
ਚਰਣ ਕਮਲ ਸੰਗਿ ਪ੍ਰੀਤਿ ਕਲਮਲ ਪਾਪ ਟਰੇ ॥	ਆਸਾ ੫, ਛੰਤ ੯, ੪ : ੨	-	੪੫੯
ਚਰਣ ਕਮਲ ਸਰਣੰ ਰਮਣੰ ਗੋਪਾਲ ਕੀਰਤਨਹ ॥	ਸਸ ੫, ੫੧ : ੧	-	੧੩੫੮
ਚਰਣ ਕਮਲ ਸਰਣਾਇ ਨਰਾਇਣ ॥	ਸੂਹੀ ੫, ਅਸ ੨, ੧*: ੧	-	੭੬੦
ਚਰਣ ਕਮਲ ਸਰਣਾਈ ਆਇਆ ॥	ਮਾਰੂ ੫, ਸੋਲਾ ੧੩, ੩ : ੧	-	੧੦੮੪
ਚਰਣ ਕਮਲ ਸਿਉ ਲਾਗੀ ਪ੍ਰੀਤਿ ॥	ਸੂਹੀ ੫, ੨੩, ੨ : ੧	-	੭੪੧
ਚਰਣ ਕਮਲ ਸਿਉ ਲਾਗੋ ਮਾਨੁ ॥	ਆਸਾ ੫, ੨੩, ੩ : ੧	-	੩੭੬
ਚਰਣ ਕਮਲ ਹਿਰਦੇ ਮਹਿ ਜਾਪੁ ॥	ਗਉ ੫, ੧੫੭, ੪ : ੧	-	੧੯੭
ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਨ ਬਿਆਪੈ ॥	ਸਿਰੀ ੫, ਛੰਤ ੨, ੨ : ੩	-	੭੯
ਚਰਣ ਕਮਲ ਕਾ ਆਸਰਾ ਦੀਨੋ ਪ੍ਰਭਿ ਆਪਿ ॥	ਬਿਲਾ ੫, ੬੭, ੧ : ੧	-	੮੧੭
ਚਰਣ ਕਮਲ ਕਾ ਆਸਰਾ ਦੂਜਾ ਨਾਹੀ ਠਾਉ ॥	ਸਿਰੀ ੫, ੮੨, ੩ : ੧	-	੪੬
ਚਰਣ ਕਮਲ ਕੀ ਦੀਨੀ ਓਟ ॥	ਗਉ ੫, ੧੪੨, ੩ : ੨	-	੧੯੪
ਚਰਣ ਕਮਲ ਗੁਰਿ ਧਨੁ ਦੀਆ ਮਿਲਿਆ ਨਿਥਾਵੇ ਥਾਉ ॥	ਸਿਰੀ ੫, ੮੯, ੧ : ੨	-	੪੮
ਚਰਣ ਕਮਲ ਜਨ ਕਾ ਆਧਾਰੋ ॥	ਮਾਝ ੫, ੪੩, ੪ : ੧	-	੧੦੭
ਚਰਣ ਕਮਲ ਜਾਈ ਬਲਿਹਾਰਾ ॥	ਸੂਹੀ ੫, ੩੧, ੧*: ੨	-	੭੪੩
ਚਰਣ ਕਮਲ ਠਾਕੁਰ ਉਰਿ ਧਾਰਿ ॥	ਗਉ ੫, ੧੨੦, ੪ : ੧	-	੧੯੦
ਚਰਣ ਕਮਲ ਤੇਰੇ ਧੋਇ ਧੋਇ ਪੀਵਾ ॥	ਸੂਹੀ ੫, ੧੭, ੧ : ੨	-	੭੪੦
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥	ਸੂਹੀ ੫, ੫੫, ੩ : ੨	-	੭੪੯
ਚਰਣ ਕਮਲ ਧਿਆਨੁ ਹਿਰਦੈ ਪ੍ਰਭ ਬਿਸਰੁ ਨਾਹੀ ਇਕੁ ਖਿਨੋ ॥	ਆਸਾ ੫, ਛੰਤ ੧੦, ੧ : ੪	-	੪੫੯

ਚਰਣ ਕਮਲ ਨਾਨਕ ਰੰਗਿ ਰਾਤੇ ਹਰਿ ਦਾਸਹ ਪੈਜ ਰਖਾਈਐ ॥	ਗੂਜ ੫, ੨੨, ੨ : ੨	- ੫੦੦
ਚਰਣ ਕਮਲ ਨਾਨਕੁ ਆਰਾਧੈ ਤਿਸੁ ਬਿਨੁ ਆਨ ਨ ਕੋਂਹ ॥	ਜੈਤ ੫, ੧੦, ੨ : ੨	- ੭੦੨
ਚਰਣ ਕਮਲ ਪ੍ਰਭ ਰਿਦੈ ਨਿਵਾਸੁ ॥	ਗਉ ੫, ੧੫੪, ੨ : ੧	- ੧੯੬
ਚਰਣ ਕਮਲ ਬਸਾਇ ਹਿਰਦੈ ਜੀਅ ਕੋ ਆਧਾਰੁ ॥	ਆਸਾ ੫, ੧੩੮, ੩ : ੨	- ੪੦੫
ਚਰਣ ਕਮਲ ਮਨ ਪ੍ਰਾਣ ਅਧਾਰੀ ॥	ਸੂਹੀ ੫, ੧੮, ੧*: ੨	- ੭੪੦
ਚਰਣ ਕਮਲ ਮਨ ਮਹਿ ਪਰਵੇਸ ॥	ਗਉ ੫, ੧੪੪, ੧ : ੨	- ੧੯੪
ਚਰਣ ਕਮਲ ਰਿਦੰ ਅੰਤਰਿ ਧਾਰੇ ॥	ਆਸਾ ੫, ੧੭, ੨ : ੧	- ੩੭੫
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥	ਗੂਜ ੫, ੧੯, ੧ : ੨	- ੪੯੯
ਚਰਣ ਕਮਲ ਵਸਹਿ ਮੇਰੈ ਚੀਤਾ ॥	ਸੂਹੀ ੫, ੨੪, ੩ : ੨	- ੭੪੨
ਚਰਣ ਕਰ ਦੇਖਤ ਸੁਣਿ ਥਕੇ ਦਿਹ ਮੁਕੇ ਨੇੜੈ ਆਏ ॥	ਬਿਹਾ ੪, ਵਾਰ ੪ ਸ, ੩, ੨ : ੬	- ੫੫੦
ਚਰਣ ਗਹੇ ਸਰਣਿ ਸੁਖਦਾਤੇ ਗੁਰ ਕੈ ਬਚਨਿ ਜਪੇ ਹਰਿ ਜਾਪ ॥	ਬਿਲਾ ੫, ੮੫, ੨ : ੧	- ੮੨੧
ਚਰਣ ਚਰਣ ਚਰਣ ਗੁਰ ਸੇਵੇ ਅਘੜੁ ਘੜਿਓ ਰਸੁ ਪਾਇਆ ਥਾ ॥	ਮਾਰੂ ੫, ੧੨, ੩ : ੨	- ੧੦੦੨
ਚਰਣ ਠਾਕੁਰ ਕੇ ਰਿਦੈ ਸਮਾਣੇ ॥	ਮਾਝ ੫, ੩੮, ੧ : ੧	- ੧੦੫
ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥	ਸਵ ੩, ਜਾਲ, ੧੦ : ੧	- ੧੩੯੪
ਚਰਣ ਤਲੈ ਉਗਾਹਿ ਬੈਸਿਓ ਸ੍ਰਮੁ ਨ ਰਹਿਓ ਸਰੀਰਿ ॥	ਮਾਰੂ ੫, ਅਸ ੩, ੨ : ੧	- ੧੦੧੮
ਚਰਣ ਧਿਆਨ ਸਰਬ ਸੁਖ ਭੋਗ ॥	ਗਉ ੫, ਅਸ ੧੧, ੬ : ੨	- ੨੪੦
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥	ਸੂਹੀ ੫, ੫੫, ੧ : ੨	- ੭੪੯
ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥	ਸੂਹੀ ੫, ੫੬, ੨ : ੧	- ੭੪੯
ਚਰਣ ਨ ਛਾਡਉ ਸਰੀਰ ਕਲ ਜਾਈ ॥	ਗਉ ਰਵਿ, ੧, ੨ : ੨	- ੩੪੫
ਚਰਣ ਪਖਾਰਿ ਕਰਉ ਗੁਰ ਸੇਵਾ ਆਤਮ ਸੁਧੁ ਬਿਖੁ ਤਿਆਸ ਨਿਵਾਰੀ ॥	ਆਸਾ ੫, ੨੮, ੨ : ੧	- ੩੭੭
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥	ਗਉ ੫, ੧੨੮*, ੪ : ੧	- ੨੦੭
ਚਰਣ ਪੁਨੀਤ ਚਲਹਿ ਹਰਿ ਮਾਰਗਿ ॥	ਗਉ ੫, ੧੨੯, ੩ : ੨	- ੧੯੧
ਚਰਣ ਬੰਦਨਾ ਅਮੋਲ ਦਾਸਰੋ ਦੇਂਉ ਸਾਧਸੰਗਤਿ ਅਰਦਾਗਿਓ ॥	ਸਾਰ ੫, ੫, ੩ : ੧	- ੧੨੦੪
ਚਰਣ ਬਿਰਾਜਿਤ ਸਭ ਊਪਰੇ ਮਿਟਿਆ ਸਗਲ ਕਲੇਸੁ ਜੀਉ ॥	ਰਾਮ ੫, ਰੁਤੀ, ੮ : ੧	- ੯੨੯
ਚਰਣ ਭਜੇ ਪਾਰਬ੍ਰਹਮ ਕੇ ਸਭਿ ਜਪ ਤਪ ਤਿਨ ਹੀ ਕੀਤਿ ॥	ਸਿਰੀ ੫, ੮੭, ੩ : ੨	- ੪੮
ਚਰਣ ਰਹੇ ਕਰ ਕੰਪਣ ਲਾਗੇ ਸਾਕਤ ਰਾਮੁ ਨ ਰਿਦੈ ਹਰੇ ॥	ਮਾਰੂ ੧, ਅਸ ੮, ੭ : ੨	- ੧੦੧੪
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥	ਗਉ ੫, ੧੦੭, ੨ : ੧	- ੧੮੭
ਚਰਣਾਰਬਿੰਦ ਭਜਨੰ ਰਿਦਯੰ ਨਾਮ ਧਾਰਣਹ ॥	ਸਸ ੫, ੩੪ : ੧	- ੧੩੫੬
ਚਰਣਾਰਬਿੰਦ ਮਨ ਬਿਧੵੰ ॥	ਗਾਥਾ ੫, ੧੮ : ੧	- ੧੩੬੧
ਚਰਣੀ ਚਲਉ ਮਾਰਗਿ ਠਾਕੁਰ ਕੈ ਰਸਨਾ ਹਰਿ ਗੁਣ ਗਾਏ ॥	ਸਾਰ ੫, ੮, ੨ : ੨	- ੧੨੦੫
ਚਰਣੀ ਚਲੈ ਪਜੂਤਾ ਆਗੈ ਵਿਣੁ ਸੇਵਾ ਫਲ ਲਾਗੇ ॥	ਆਸਾ ੧, ੧੯, ੨ : ੨	- ੩੫੪
ਚਰਣੀ ਲਾਗੈ ਤਾ ਮਹਲੁ ਪਾਵੈ ॥	ਗਉ ੩, ਅਸ ੪, ੬ : ੨	- ੨੩੧
ਚਰਨ ਸੰਤਹ ਮਾਥ ਮੋਰ ॥	ਮਾਲੀ ੫, ੪, ੧ : ੧	- ੯੮੭
ਚਰਨ ਸੰਤਨ ਕੇ ਮਾਥੇ ਮੇਰੇ ਊਪਰਿ ਨੈਨਹੁ ਧੂਰਿ ਬਾਂਛਾਈ ॥	ਸਾਰ ੫, ੧੭, ੨ : ੧	- ੧੨੦੭
ਚਰਨ ਸੰਤਨ ਕੇ ਮੇਰੇ ਰਿਦੇ ਮਝਾਰਿ ॥	ਮਾਲੀ ੫, ੪, ੪ : ੪	- ੯੮੭
ਚਰਨ ਸੰਤਨ ਕੈ ਮਾਥਾ ਮੇਰੋ ॥	ਕਾਨ ੫, ੨੮, ੧ : ੨	- ੧੩੦੩
ਚਰਨ ਸਤਿ ਸਤਿ ਪਰਸਨਹਾਰ ॥	ਗਉ ੫, ਸੁਖ ੧੭, ੧ : ੧	- ੨੮੫
ਚਰਨ ਸਰਨ ਗੋਪਾਲ ਤੇਰੀ ॥	ਕਾਨ ੫, ੧੭, ੧*: ੧	- ੧੩੦੧
ਚਰਨ ਸਰਨ ਦਇਆਲ ਠਾਕੁਰ ਆਨ ਨਾਹੀ ਜਾਇ ॥	ਕਾਨ ੫, ੪੧, ੧*: ੧	- ੧੩੦੬
ਚਰਨ ਸਰਨ ਨਾਨਕ ਦਾਸ ਹਰਿ ਹਰਿ ਸੰਤੀ ਇਹ ਬਿਧਿ ਜਾਤੀ ॥	ਧਨਾ ੫, ੨੫, ੨ : ੨	- ੬੭੭
ਚਰਨ ਸਰਨ ਨਾਨਕ ਪ੍ਰਭ ਤੇਰੀ ਕਰਿ ਕਿਰਪਾ ਸੰਤਸੰਗਿ ਮਿਲਾਤ ॥	ਬਿਲਾ ੫, ੮੪, ੨ : ੨	- ੮੨੧
ਚਰਨ ਸਰਨ ਨਾਮਾ ਬਲਿ ਤਿਹਾਰੀ ॥	ਧਨਾ ਨਾਮ, ੫, ੨ : ੨	- ੬੯੪
ਚਰਨ ਸਰਨਿ ਪੂਰਨ ਪਰਮੇਸਰੁ ਅੰਤਰਜਾਮੀ ਸਾਖਿਓ ॥	ਧਨਾ ੫, ੨੬, ੨ : ੧	- ੬੭੭
ਚਰਨ ਸਾਧ ਕੇ ਧੋਇ ਧੋਇ ਪੀਉ ॥	ਗਉ ੫, ਸੁਖ ੧੫, ੬ : ੧	- ੨੮੩
ਚਰਨ ਸੀਸੁ ਕਰ ਕੰਪਨ ਲਾਗੇ ਨੈਨੀ ਨੀਰੁ ਅਸਾਰ ਬਹੈ ॥	ਆਸਾ ਕਬ, ੧੫, ੩ : ੧	- ੪੭੮
ਚਰਨ ਸੇਵ ਸੰਤ ਸਾਧ ਕੇ ਸਗਲ ਮਨੋਰਥ ਪੂਰੇ ॥	ਮਾਝ ੫, ਅਸ ੩੯, ੩ : ੧	- ੧੩੩
ਚਰਨਹ ਗੋਬਿੰਦ ਮਾਰਗੁ ਸੁਹਾਵਾ ॥	ਸਾਰ ੫, ੩੯, ੧*: ੧	- ੧੨੧੨

ਚਰਨਹ ਦਾਸੀ ਕਰਿ ਲਈ ਨਾਨਕ ਪ੍ਰਭ ਹਿਤ ਚੀਤ ॥	ਰਾਮ ੫, ਰੁਤੀ ੪, ੨ ਸ: ੨	-	੯੨੮
ਚਰਨ ਕਮਲ ਉਰ ਧਾਰੇ ਚੀਤ ॥	ਰਾਮ ੧, ਓਅੰ, ੨੩ : ੩	-	੯੩੨
ਚਰਨ ਕਮਲ ਅਸਥਿਤਿ ਰਿਦ ਅੰਤਰਿ ਪੂਜਾ ਪ੍ਰਾਨ ਕੋ ਆਧਾਰੁ ॥	ਸਾਰ ੫, ੯੩, ੧ : ੨	-	੧੨੨੨
ਚਰਨ ਕਮਲ ਅਧਾਰੁ ਜਨ ਕਾ ਰਾਸਿ ਪੂੰਜੀ ਏਕ ॥	ਧਨਾ ੫, ੨੦, ੪ : ੧	-	੬੭੫
ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਇ ॥	ਸਾਰ ੫, ੧੨੫, ੧*: ੨	-	੧੨੨੮
ਚਰਨ ਕਮਲ ਅਰਾਧਿ ਭਗਵੰਤਾ ॥	ਗਉ ੫, ੧੧੯, ੨ : ੧	-	੧੮੯
ਚਰਨ ਕਮਲ ਆਧਾਰੁ ਜਨ ਕਾ ਆਸਰਾ ॥	ਰਾਮ ੫, ਛੰਤ ੨, ੨ : ੧	-	੯੨੫
ਚਰਨ ਕਮਲ ਆਨੂਪ ਹਰਿ ਸੰਤ ਮੰਤ ॥	ਆਸਾ ੫, ੩੯, ੩ : ੧	-	੩੮੦
ਚਰਨ ਕਮਲ ਆਰਾਧਤ ਮਨ ਮਹਿ ਜਮ ਕੀ ਤ੍ਰਾਸ ਬਿਦਾਰੇ ॥	ਗਉ ੫, ੧੩੮*, ੨ : ੨	-	੨੧੦
ਚਰਨ ਕਮਲ ਸੰਗਿ ਪ੍ਰੀਤਿ ਮਨਿ ਲਾਗੀ ਸੁਰਿ ਜਨ ਮਿਲੇ ਪਿਆਰੇ ॥	ਟੋਡੀ ੫, ੧੫, ੨ : ੧	-	੭੧੫
ਚਰਨ ਕਮਲ ਸੰਗਿ ਲਾਗੀ ਡੋਰੀ ॥	ਨਟ ੫, ੬, ੧*: ੧	-	੯੭੯
ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥	ਬਿਲਾ ੫, ੩, ੪ : ੧	-	੮੦੨
ਚਰਨ ਕਮਲ ਸਰਣਾਇ ਨਾਨਕ ਸਦ ਸਦਾ ਬਲਿਹਾਰਿ ॥	ਸਾਰ ੫, ੧੦੭, ੨ : ੨	-	੧੨੨੫
ਚਰਨ ਕਮਲ ਸਰਣਾਇ ਨਾਨਕੁ ਆਇਆ ॥	ਜੈਤ ੫, ਛੰਤ ੩, ੪ : ੧	-	੭੦੫
ਚਰਨ ਕਮਲ ਸਰਣਾਗਤੀ ਅਨਦ ਮੰਗਲ ਗੁਣ ਗਾਮ ॥	ਰਾਮ ੫, ਛੰਤ ੪, ੧ ਸ: ੧	-	੯੨੬
ਚਰਨ ਕਮਲ ਸਰਨ ਨਾਨਕ ਸੁਖੁ ਸੰਤ ਭਾਵਨੀ ॥	ਰਾਮ ੫, ੬੦, ੨ : ੨	-	੯੦੧
ਚਰਨ ਕਮਲ ਸਰਨਿ ਸੂਖ ਸਾਗਰ ਨਾਨਕੁ ਸਦ ਕੁਰਬਾਨੁ ॥	ਨਟ ੫, ੮, ੨ : ੨	-	੯੭੯
ਚਰਨ ਕਮਲ ਸਰਨਿ ਟੇਕ ॥	ਪ੍ਰਭਾ ੫, ੧੫, ੧*: ੧	-	੧੩੪੧
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥	ਸੋਰ ੫, ੧੫, ੧ : ੧	-	੬੧੨
ਚਰਨ ਕਮਲ ਸਿਉ ਡੋਰੀ ਰਾਚੀ ਭੇਟਿਓ ਪੁਰਖੁ ਅਪਾਰੋ ॥	ਸਾਰ ੫, ੧੧੦, ੧ : ੨	-	੧੨੨੫
ਚਰਨ ਕਮਲ ਸਿਉ ਪ੍ਰੀਤਿ ਰੀਤਿ ਸੰਤਨ ਮਨਿ ਆਵਏ ਜੀਉ ॥	ਸਿਰੀ ੫, ਛੰਤ ੩, ੧ : ੧	-	੮੦
ਚਰਨ ਕਮਲ ਸਿਉ ਭਾਉ ਨ ਕੀਨੋ ਨਹ ਸਤ ਪੁਰਖੁ ਮਨਾਇਓ ॥	ਟੋਡੀ ੫, ੩, ੨ : ੧	-	੭੧੨
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥	ਬਿਲਾ ੫, ੫੪, ੩ : ੧	-	੮੧੪
ਚਰਨ ਕਮਲ ਸਿਉ ਲਗੋ ਧਿਆਨੁ ॥	ਬਸੰ ੫, ੧੧, ੪ : ੧	-	੧੧੮੩
ਚਰਨ ਕਮਲ ਸਿਉ ਲਾਈਐ ਚੀਤਾ ॥	ਬਿਲਾ ੫, ੧੩, ੧ : ੨	-	੮੦੫
ਚਰਨ ਕਮਲ ਸਿਉ ਲਾਗਉ ਨੇਹੁ ॥	ਧਨਾ ੫, ੫੮, ੨ : ੧	-	੬੮੪
ਚਰਨ ਕਮਲ ਸਿਉ ਲਾਗੀ ਪ੍ਰੀਤਿ ॥	ਗਉ ੫, ੧੫੧, ੩ : ੧	-	੧੯੬
ਚਰਨ ਕਮਲ ਸਿਉ ਲਾਗੀ ਪ੍ਰੀਤਿ ॥	ਗਉ ਕਬ, ਅਸ ੪੦, ੨ : ੩	-	੩੩੧
ਚਰਨ ਕਮਲ ਸਿਉ ਲਾਗੀ ਪ੍ਰੀਤਿ ॥	ਰਾਮ ੫, ੩੪, ੩ : ੧	-	੮੯੩
ਚਰਨ ਕਮਲ ਸਿਉ ਲਾਗੈ ਪ੍ਰੀਤਿ ॥	ਗਉ ੫, ਸੁਖ ੨੦, ੧ : ੭	-	੨੮੯
ਚਰਨ ਕਮਲ ਸਿਉ ਲਾਗੋ ਹੇਤੁ ॥	ਭੈਰ ੫, ੪੬, ੨ : ੧	-	੧੧੪੮
ਚਰਨ ਕਮਲ ਸਿਉ ਲਾਗੋ ਧਿਆਨਾ ਸਾਚੈ ਦਰਸਿ ਸਮਾਈ ਸੰਤਹੁ ॥	ਰਾਮ ੫, ਅਸ ੭, ੩ : ੧	-	੯੧੬
ਚਰਨ ਕਮਲ ਸਿਉ ਲਾਗੋ ਪਿਆਰੁ ॥	ਪ੍ਰਭਾ ੫, ੬, ੩ : ੧	-	੧੩੩੯
ਚਰਨ ਕਮਲ ਸੇਵੀ ਰਿਦ ਅੰਤਰਿ ਗੁਰ ਪੂਰੇ ਕੈ ਆਧਾਰਿ ॥	ਆਸਾ ੫, ੩੭, ੩ : ੨	-	੩੭੯
ਚਰਨ ਕਮਲ ਹਰਿ ਸਰਨ ॥	ਰਾਮ ੫, ੪੪, ੨ : ੨	-	੮੯੬
ਚਰਨ ਕਮਲ ਹਰਿ ਜਨ ਕੀ ਥਾਤੀ ਕੋਟਿ ਸੂਖ ਬਿਸ੍ਰਾਮ ॥	ਧਨਾ ੫, ੪੮, ੨ : ੧	-	੬੮੨
ਚਰਨ ਕਮਲ ਹਿਰਦੈ ਉਰ ਧਾਰੀ ॥	ਗਉ ੫, ੧੩੯, ੨ : ੧	-	੧੯੩
ਚਰਨ ਕਮਲ ਹਿਰਦੈ ਉਰਿ ਧਾਰੇ ॥	ਵਡ ੫, ੫, ੩ : ੧	-	੫੬੩
ਚਰਨ ਕਮਲ ਹਿਰਦੈ ਉਰਿ ਧਾਰੇ ਸਦਾ ਸਦਾ ਹਰਿ ਜਸੁ ਸੁਨਾ ॥	ਬਸੰ ੫, ੧੦, ੧*: ੨	-	੧੧੮੨
ਚਰਨ ਕਮਲ ਹਿਰਦੈ ਸਿਮਰਹਿ ॥	ਗਉ ੫, ਸੁਖ ੧੮, ੫ : ੮	-	੨੮੭
ਚਰਨ ਕਮਲ ਹਿਰਦੈ ਗਹੁ ਨਾਨਕ ਸੁਖ ਸਮੂਹ ਬਿਸਰਾਮ ॥	ਜੈਤ ੫, ੧੩, ੨ : ੨	-	੭੦੨
ਚਰਨ ਕਮਲ ਹਿਰਦੈ ਧਰਿ ਧਿਆਨੁ ॥	ਰਾਮ ੫, ੪੭, ੧ : ੨	-	੮੯੭
ਚਰਨ ਕਮਲ ਹਿਰਦੈ ਨਿਤ ਧਾਰੀ ॥	ਮਾਰੂ ੫, ਸੋਲਾ ੧੪, ੧ : ੧	-	੧੦੮੫
ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ ॥	ਗਉ ੫, ਵਾਰ, ੧੮ : ੩	-	੩੨੨
ਚਰਨ ਕਮਲ ਕਾ ਆਸਰਾ ਪ੍ਰਭ ਪੁਰਖ ਗੁਣਤਾਸੁ ॥	ਬਿਲਾ ੫, ੭੧, ੧*: ੧	-	੮੧੮
ਚਰਨ ਕਮਲ ਕੀ ਓਟ ਉਧਰੇ ਸਗਲ ਜਨ ॥	ਜੈਤ ੫, ਵਾਰ, ੧੭ : ੧	-	੭੦੯
ਚਰਨ ਕਮਲ ਕੀ ਆਸ ਪਿਆਰੇ ॥	ਆਸਾ ੫, ੭੭, ੧ : ੧	-	੩੮੯

ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥	ਸਲੋ ਕਬ, ੧੨੦ : ੨	-	੧੩੭੦
ਚਰਨ ਕਮਲ ਗੁਰ ਕੇ ਜਪਤ ਹਰਿ ਜਪਿ ਹਉ ਜੀਵਾ ॥	ਬਿਲਾ ਪ, ੫੯, ੧*: ੧	-	੮੧੫
ਚਰਨ ਕਮਲ ਗੁਰ ਕੇ ਮਨਿ ਵੂਠੇ ॥	ਪ੍ਰਭਾ ਪ, ੯, ੧ : ੧	-	੧੩੪੦
ਚਰਨ ਕਮਲ ਗੁਰਦੇਵ ਪਿਆਰੇ ॥	ਆਸਾ ਪ, ੯੪, ੧*: ੧	-	੩੯੪
ਚਰਨ ਕਮਲ ਗੁਰਮੁਖਿ ਆਰਾਧਹੁ ਦੁਸਮਨ ਦੂਖੁ ਨ ਆਵੈ ਨੇਰੇ ॥	ਭੈਰ ਪ, ੫੦, ੧*: ੨	-	੧੧੫੦
ਚਰਨ ਕਮਲ ਗੁਰ ਰਿਦੈ ਬਸਾਇਆ ॥	ਗਉ ਪ, ੧੧੨*, ੧ : ੨	-	੨੦੨
ਚਰਨ ਕਮਲ ਗੁਰਿ ਆਸ੍ਰਮੁ ਦੀਆ ॥	ਬਿਲਾ ਪ, ੮, ੩ : ੨	-	੮੦੪
ਚਰਨ ਕਮਲ ਗੋਬਿੰਦ ਰੰਗੁ ਲਾਗਾ ॥	ਗਉ ਕਬ, ਥਿਤੀ, ੧*: ੧	-	੩੪੩
ਚਰਨ ਕਮਲ ਚਿਤੁ ਬੇਧਿਆ ਰਾਮਹਿ ਨਾਮਿ ਸਮਾਉ ॥	ਸਲੋ ਕਬ, ੧੦੨ : ੨	-	੧੩੬੯
ਚਰਨ ਕਮਲ ਚਿਤੁ ਰਹਿਓ ਸਮਾਇ ॥	ਭੈਰ ਕਬ, ੧੮, ੧*: ੨	-	੧੧੬੨
ਚਰਨ ਕਮਲ ਜਨ ਕਾ ਆਧਾਰੁ ॥	ਗੋਂਡ ਪ, ੨੨, ੪ : ੧	-	੮੬੯
ਚਰਨ ਕਮਲ ਜਪਿ ਸਾਗਰੁ ਤਰਿਆ ਭਵਜਲ ਉਤਰੇ ਪਾਰਾ ॥	ਸੂਹੀ ਪ, ਛੰਤ ੧੧, ੨ : ੫	-	੭੮੪
ਚਰਨ ਕਮਲ ਜਪਿ ਬੋਹਿਥਿ ਚਰੀਐ ॥	ਮਾਰੂ ਪ, ਸੋਲਾ ੯, ੫ : ੧	-	੧੦੮੦
ਚਰਨ ਕਮਲ ਜਾ ਕਾ ਮਨੁ ਰਾਗਿਓ ਅਮਿਅ ਸਰੋਵਰ ਪਾਗਾ ॥	ਧਨਾ ਪ, ੪੭, ੧ : ੨	-	੬੮੨
ਚਰਨ ਕਮਲ ਜਾ ਕਾ ਮਨੁ ਰਾਪੈ ॥	ਧਨਾ ਪ, ੫੫, ੨ : ੧	-	੬੮੪
ਚਰਨ ਕਮਲ ਜਾ ਕੇ ਅਨੂਪ ॥	ਗਉ ਪ, ਸੁਖ ੨੨, ੮ : ੩	-	੨੯੩
ਚਰਨ ਕਮਲ ਜਾ ਕੈ ਰਿਦੈ ਬਸਹਿ ਸੋ ਜਨੁ ਕਿਉ ਡੋਲੈ ਦੇਵ ॥	ਬਿਲਾ ਕਬ, ੧੨, ੧*: ੧	-	੮੫੭
ਚਰਨ ਕਮਲ ਧਿਆਨ ਭੀਤਰਿ ਘਟਿ ਘਟਿਹ ਸੁਆਮੀ ਸੁਝੈ ॥	ਕੇਦਾ ਪ, ੧੫, ੨ : ੧	-	੧੧੨੨
ਚਰਨ ਕਮਲ ਨਹ ਭਜੰਤ ਤ੍ਰਿਣ ਸਮਾਨਿ ਧ੍ਰਿਗੁ ਜਨਮਨਹ ॥	ਸਸ ਪ, ੬੩ : ੩	-	੧੩੫੯
ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥	ਧਨਾ ਪ, ੩੧, ੨ : ੧	-	੬੭੯
ਚਰਨ ਕਮਲ ਨਾਨਕ ਸਰਣਾਈ ॥	ਰਾਮ ਪ, ੫੦, ੪ : ੪	-	੮੯੮
ਚਰਨ ਕਮਲ ਨਾਨਕ ਸਰਣਾਈ ਰਾਮ ਨਾਮ ਜਪਿ ਨਿਰਮਲ ਮੰਤ ॥	ਬਿਲਾ ਪ, ੧੦੫, ੨ : ੨	-	੮੨੫
ਚਰਨ ਕਮਲ ਨਾਨਕ ਨਿਤ ਧਿਆਇ ॥	ਭੈਰ ਪ, ੫੫, ੪ : ੪	-	੧੧੫੨
ਚਰਨ ਕਮਲ ਨਾਨਕ ਮਨੁ ਬੇਧਿਓ ਚਰਨਹ ਸੰਗਿ ਸਮਾਹਿ ॥	ਸਾਰ ਪ, ੯੫, ੨ : ੨	-	੧੨੨੨
ਚਰਨ ਕਮਲ ਨਿਮਖ ਰਿਦੈ ਧਾਰੇ ॥	ਪ੍ਰਭਾ ਪ, ਅਸ ੩, ੬ : ੩	-	੧੩੪੯
ਚਰਨ ਕਮਲ ਪਾਗੇ ॥	ਬਸੰ ਪ, ੧੮, ੧*: ੩	-	੧੧੮੫
ਚਰਨ ਕਮਲ ਪ੍ਰਭ ਹਿਰਦੈ ਧਿਆਏ ॥	ਬਿਲਾ ਪ, ੨੦, ੧ : ੧	-	੮੦੬
ਚਰਨ ਕਮਲ ਪ੍ਰਭ ਕੇ ਨਿਤ ਧਿਆਵਉ ॥	ਬਿਲਾ ਪ, ੧੯, ੧*: ੧	-	੮੦੬
ਚਰਨ ਕਮਲ ਪ੍ਰਭ ਰਾਖੇ ਚੀਤਿ ॥	ਮਾਰੂ ਪ, ੯, ੧ : ੧	-	੧੦੦੧
ਚਰਨ ਕਮਲ ਪ੍ਰੀਤਿ ਮਨੁ ਬੇਧਿਆ ਕਰਿ ਸਰਬਸੁ ਅੰਤਰਿ ਰਾਖੀ ॥	ਸਾਰ ਪ, ੧੨੧, ੧ : ੨	-	੧੨੨੭
ਚਰਨ ਕਮਲ ਪ੍ਰੇਮ ਭਗਤੀ ਬੀਧੇ ॥	ਗਉ ਪ, ੧੬੩, ੧*: ੨	-	੧੯੮
ਚਰਨ ਕਮਲ ਬਸਾਇ ਹਿਰਦੈ ਏਕ ਸਿੰਉ ਲਿਵ ਲਾਉ ॥	ਸਾਰ ਪ, ੮੪, ੧ : ੧	-	੧੨੨੦
ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥	ਦੇਵ ਪ, ੩੦, ੨ : ੧	-	੫੩੪
ਚਰਨ ਕਮਲ ਬਸੇ ਮੇਰੇ ਮਨ ਕੇ ॥	ਰਾਮ ਪ, ੫੬, ੧ : ੩	-	੯੦੦
ਚਰਨ ਕਮਲ ਬਸੇ ਰਿਦ ਅੰਤਰਿ ਅੰਮ੍ਰਿਤ ਹਰਿ ਰਸੁ ਚਾਖੇ ॥	ਸੋਰ ਪ, ੨੫, ੩ : ੨	-	੬੧੬
ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹ ਦਿਸਹ ॥	ਜੈਤ ਪ, ਵਾਰ ੭ ਸ, ਪ, ੧ : ੧	-	੭੦੭
ਚਰਨ ਕਮਲ ਬੋਹਿਥ ਭਏ ਲਗਿ ਸਾਗਰੁ ਤਰਿਓ ਤੇਹ ॥	ਆਸਾ ਪ, ਅਸ ੨, ੬ : ੧	-	੪੩੧
ਚਰਨ ਕਮਲ ਭਗਤਾਂ ਮਨਿ ਵੁਠੇ ॥	ਮਾਝ ਪ, ੫੦, ੩ : ੧	-	੧੦੯
ਚਰਨ ਕਮਲ ਮਹਿ ਹੋਇ ਨਿਵਾਸੁ ॥	ਰਾਮ ਪ, ੫੭, ੧ : ੨	-	੯੦੧
ਚਰਨ ਕਮਲ ਮਨ ਮਾਹਿ ਨਿਵਾਸੁ ॥	ਪ੍ਰਭਾ ਪ, ੧੦, ੧ : ੪	-	੧੩੪੦
ਚਰਨ ਕਮਲ ਮਨਿ ਤਨਿ ਬਸੇ ਦਰਸਨੁ ਦੇਖਿ ਨਿਹਾਲ ॥	ਗਉ ਪ, ਥਿਤੀ, ੬ : ੬	-	੨੯੮
ਚਰਨ ਕਮਲ ਮਨਿ ਤਨਿ ਬਸੇ ਪ੍ਰਭ ਅਗਮ ਅਪਾਰ ॥	ਬਿਲਾ ਪ, ੬੩, ੨ : ੨	-	੮੧੭
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥	ਚਉ ਪ, ੨ : ੨	-	੧੩੬੩
ਚਰਨ ਕਮਲ ਮਨੁ ਬੇਧਿਆ ਜਿਉ ਰੰਗੁ ਮਜੀਠਾ ॥	ਜੈਤ ਪ, ਵਾਰ, ੧੧ : ੪	-	੭੦੮
ਚਰਨ ਕਮਲ ਮੇਰੇ ਹੀਅਰੇ ਬਸੈਂ ॥	ਬਸੰ ਨਾਮ, ੧, ੧*: ੨	-	੧੧੯੫
ਚਰਨ ਕਮਲ ਮੇਰੇ ਪ੍ਰਾਨ ਅਧਾਰ ॥	ਦੇਵ ਪ, ੩੬, ੧ : ੩	-	੫੩੫
ਚਰਨ ਕਮਲ ਰਚੰਤਿ ਸੰਤਹ ਨਾਨਕ ਆਨ ਨ ਰੁਚਤੇ ॥	ਜੈਤ ਪ, ਵਾਰ ੧੨ ਸ, ਪ, ੧ : ੩	-	੭੦੮

ਚਰਨ ਕਮਲ ਰਾਖਹੁ ਮਨ ਮਾਹਿ ॥	ਗਉ ੫, ਸੁਖ ੧੯, ੬ : ੫	- ੨੮੮
ਚਰਨ ਕਮਲ ਰਿਦ ਮਹਿ ਉਰਿ ਧਾਰਹੁ ॥	ਗਉ ੫, ਸੁਖ ੧੯, ੧ : ੪	- ੨੮੮
ਚਰਨ ਕਮਲ ਰਿਦੈ ਧਾਰਿ ॥	ਕਾਨ ੫, ੩੨, ੧ : ੧	- ੧੩੦੪
ਚਰਨ ਕਵਲ ਹਿਰਦੈ ਗਹਿ ਨਾਨਕ ਭੈ ਸਾਗਰ ਸੰਤ ਪਾਰਿ ਉਤਰੀਆ ॥	ਗਉ ੫, ੧੧੫*, ੨ : ੨	- ੨੦੩
ਚਰਨ ਕਵਲ ਰਿਦ ਅੰਤਰਿ ਧਾਰੇ ॥	ਗਉ ੫, ੧੨੫, ੨ : ੧	- ੧੯੧
ਚਰਨ ਗਹਉ ਬਕਉ ਸੁਭ ਰਸਨਾ ਦੀਜਹਿ ਪ੍ਰਾਨ ਅਕੋਰਿ ॥	ਜੈਤ ੫, ੯, ੧*: ੨	- ੭੦੧
ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥	ਸਾਰ ੧, ੧, ੧*: ੨	- ੧੧੯੭
ਚਰਨ ਚਲਉ ਮਾਰਗਿ ਗੋਬਿੰਦ ॥	ਗਉ ੫, ਸੁਖ ੧੪, ੨ : ੭	- ੨੮੧
ਚਰਨ ਚਲਨ ਕਉ ਸਿਰੁ ਕੀਨੋ ਮੇਰਾ ॥	ਰਾਮ ੫, ਅਸ ੨, ੫ : ੩	- ੯੧੩
ਚਰਨ ਠਾਕੁਰ ਕੈ ਮਾਰਗਿ ਧਾਵਉ ॥	ਗਉ ੫, ੧੨੦, ੧ : ੨	- ੧੯੦
ਚਰਨ ਤੁਮ੍ਾਰੇ ਹਿਰਦੈ ਵਾਸਹਿ ਸੰਤਨ ਕਾ ਸੰਗੁ ਪਾਵਉ ॥	ਧਨਾ ੫, ੪੯, ੧ : ੧	- ੬੮੨
ਚਰਨਨ ਸਰਨਨ ਸੰਤਨ ਬੰਦਨ ॥	ਆਸਾ ੫, ੧੪੩, ੩ : ੧	- ੪੦੭
ਚਰਨ ਪਖਾਰਉ ਕਰਿ ਸੇਵਾ ਜੇ ਠਾਕੁਰ ਭਾਵੈ ॥	ਬਿਲਾ ੫, ੩੫, ੪ : ੧	- ੮੦੯
ਚਰਨ ਪਖਾਰਿ ਕਹਾਂ ਗੁਣਤਾਸ ॥	ਧਨਾ ੫, ੨੩, ੪ : ੨	- ੬੭੬
ਚਰਨ ਪਖਾਰਿ ਕਰਉ ਗੁਰ ਸੇਵਾ ਮਨਹਿ ਚਰਾਵਉ ਭੋਗ ॥	ਟੋਡੀ ੫, ੮, ੧ : ੧	- ੭੧੩
ਚਰਨ ਪਿਆਸੀ ਦਰਸ ਬੈਰਾਗਨਿ ਪੇਖਉ ਥਾਨ ਸਬਾਏ ॥	ਗਉ ੫, ਛੰਤ ੪, ੩ : ੨	- ੨੪੯
ਚਰਨ ਪੁਨੀਤ ਪਵਿਤ੍ਰ ਚਾਲਹਿ ਪ੍ਰਭ ਪਥਾ ॥	ਜੈਤ ੫, ਵਾਰ, ੧੪ : ੪	- ੭੦੯
ਚਰਨ ਪ੍ਰਭੂ ਕੇ ਬੋਹਿਥੁ ਪਾਏ ਭਵ ਸਾਗਰੁ ਪਾਰਿ ਪਰਾਹੀ ॥	ਬਿਲਾ ੫, ੧੦੦, ੨ : ੧	- ੮੨੪
ਚਰਨ ਬਸਾਇਆ ਸੰਤ ਸੰਗਾਇਆ ਅਗਿਆਨ ਅੰਧੇਰੁ ਗਵਾਇਆ ॥	ਸਾਰ ੫, ਛੰਤ ੧, ੪ : ੩	- ੧੨੩੭
ਚਰਨ ਬਧਿਕ ਜਨ ਤੇਊ ਮੁਕਤਿ ਭਏ ॥	ਗਉ ਨਾਮ, ੧, ੧ : ੨	- ੩੪੫
ਚਰਨ ਭਏ ਸੰਤ ਬੋਹਿਥਾ ਤਰੇ ਸਾਗਰੁ ਜੇਤ ॥	ਬਿਲਾ ੫, ੩੯, ੧ : ੧	- ੮੧੦
ਚਰਨ ਰਹੇ ਕਰ ਢਰਕਿ ਪਰੇ ਹੈ ਮੁਖਹੁ ਨ ਨਿਕਸੈ ਬਾਤਾ ॥	ਆਸਾ ਕਬ, ੧੮, ੩ : ੨	- ੪੮੦
ਚਰਨ ਰੇਨ ਬਾਂਛੈ ਨਿਤ ਨਾਨਕੁ ਪੁਨਹ ਪੁਨਹ ਬਲਿਹਾਰਿਆ ॥	ਧਨਾ ੫, ੧੬, ੨ : ੨	- ੬੭੫
ਚਰਨ ਲੁਭਾਏ ਆਨ ਤਜਾਏ ॥	ਕਾਨ ੫, ੪੬, ੨ : ੧	- ੧੩੦੭
ਚਰਨਾਰਬਿੰਦ ਨ ਕਥਾ ਭਾਵੈ ਸੁਪਚ ਤੁਲਿ ਸਮਾਨਿ ॥	ਕੇਦਾ ਰਵਿ, ੧, ੧ : ੨	- ੧੧੨੪
ਚਰਨਾਰਬਿੰਦ ਬਸਾਇ ਹਿਰਦੈ ਬਹੁਰਿ ਜਨਮ ਨ ਮਾਰ ॥	ਸਾਰ ੫, ੧੨੬, ੧ : ੨	- ੧੨੨੮
ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥	ਰਾਮ ੧, ਸਿਗੋ, ੪ : ੨	- ੯੩੮
ਚਲਹੁ ਸਿਤਾਬ ਦੀਬਾਨਿ ਬੁਲਾਇਆ ॥	ਸੂਹੀ ਕਬ, ੩, ੧ : ੪	- ੭੯੨
ਚਲ ਚਿਤ ਜੋਗੀ ਆਸਣੁ ਤੇਰਾ ॥	ਰਾਮ ੫, ੧੩, ੩ : ੧	- ੮੮੬
ਚਲ ਚਿਤ ਬਿਤ ਅਨਿਤ ਪ੍ਰਿਅ ਬਿਨੁ ਕਵਨ ਬਿਧੀ ਨ ਧੀਜੀਐ ॥	ਬਿਹਾ ੫, ੨, ੨ : ੩	- ੫੪੨
ਚਲ ਚਿਤ ਵਿਤ ਭ੍ਰੰਮਾ ਭ੍ਰੰਮੰ ਜਗੁ ਮੋਹ ਮਗਨ ਹਿਤੰ ॥	ਗੂਜ ੧, ਅਸ ੫, ੩ : ੧	- ੫੦੫
ਚਲਣ ਸਾਰ ਨ ਜਾਣਨੀ ਕਾਜ ਸਵਾਰਣਹਾਰ ॥	ਸੂਹੀ ੩, ਵਾਰ ੭ ਸ, ੨, ੧ : ੨,	- ੭੮੭
ਚਲਣ ਸਾਰ ਨ ਜਾਣਨੀ ਕਾਮੁ ਕਰੋਧੁ ਵਿਸੁ ਵਧਾਇਆ ॥	ਮਾਝ ੧, ਵਾਰ, ੧੬ : ੫	- ੧੪੫
ਚਲਣੁ ਅਜੁ ਕਿ ਕਲ੍ਹਿ ਧੁਰਹੁ ਫੁਰਮਾਇਆ ॥	ਆਸਾ ੪, ੬੪, ੨ : ੨	- ੩੬੯
ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥	ਆਸਾ ੧, ੧੩, ੪ : ੧	- ੩੫੨
ਚਲਤ ਕਤ ਟੇਢੇ ਟੇਢੇ ਟੇਢੇ ॥	ਕੇਦਾ ਕਬ, ੪, ੧*: ੧	- ੧੧੨੪
ਚਲਤ ਬੈਸਤ ਸੋਵਤ ਜਾਗਤ ਗੁਰ ਮੰਤ੍ਰੁ ਰਿਦੈ ਚਿਤਾਰਿ ॥	ਮਾਰੂ ੫, ੨੭, ੧ : ੧	- ੧੦੦੬
ਚਲਤਾ ਤੁਮਾਰੇ ਦੇਖਿ ਮੋਹੀ ਉਦਾਸ ਧਨ ਕਿਉ ਧੀਰਏ ॥	ਗਉ ੫, ਛੰਤ ੧, ੨ : ੩	- ੨੪੭
ਚਲਤੀ ਬਾਰ ਤੇਰੋ ਕਛੂ ਨਾਹਿ ॥	ਬਸੰ ੧, ਅਸ ੫, ੪ : ੨	- ੧੧੮੯
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥	ਸਲੋ ਕਬ, ੧੪੪ : ੨	- ੧੩੭੨
ਚਲਤੌ ਚਲੈ ਚਲੈ ਦਹ ਦਹ ਦਿਸਿ ਗੁਰੁ ਰਾਖੈ ਹਰਿ ਲਿਵ ਲਾਵੈਗੋ ॥	ਕਾਨ ੪, ਅਸ ੫, ੧ : ੧	- ੧੩੧੦
ਚਲਤੌ ਠਾਕਿ ਰਖਾਹੁ ਘਰਿ ਅਪਨੈ ਗੁਰ ਮਿਲਿਐ ਇਹ ਮਤਿ ਹੋਈ ਜੀਉ ॥	ਸੋਰ ੧, ੧੧, ੩ : ੧	- ੫੯੯
ਚਲਦਿਆ ਘਰੁ ਦਰੁ ਨਦਰਿ ਨ ਆਵੈ ਜਮ ਦਰਿ ਬਾਧਾ ਦੁਖੁ ਪਾਇਦਾ ॥	ਮਾਰੂ ੩, ਸੋਲਾ ੧੯, ੧੩ : ੩	- ੧੦੬੩
ਚਲਦਿਆ ਨਾਲਿ ਹਰਿ ਚਲਸੀ ਹਰਿ ਅੰਤੇ ਲਏ ਛਡਾਇ ॥	ਸਿਰੀ ੪, ਵਣ ੧, ੩ : ੨	- ੮੨
ਚਲਦਿਆ ਨਾਲਿ ਨ ਚਲਈ ਸਭੁ ਝੂਠੁ ਦਰਬੁ ਲਖਾ ॥	ਮਾਰੂ ੩, ਵਾਰ, ੩ : ੨	- ੧੦੮੭
ਚਲਦਿਆ ਨਾਲਿ ਨ ਚਲਈ ਖਿਨ ਜਾਇ ਬਿਲਾਮੀ ॥	ਮਾਰੂ ੫, ਵਾਰ, ੧੪ : ੫	- ੧੦੯੯
ਚਲੰਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥	ਸੋਰ ੪, ਵਾਰ, ੬ : ੩	- ੬੪੫

ਚਲਦਿਆ ਨਾਲਿ ਨ ਚਲੈ ਸੋ ਕਿਉ ਸੰਜੀਐ ॥	ਜੈਤ ੫, ਵਾਰ, ੧੦ : ੧	-	੭੦੮
ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ ॥	ਸਿਰੀ ੧, ਅਸ ੧੬, ੨ : ੧	-	੬੩
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥	ਸਲੋ ਫਰ, ੨੪ : ੨	-	੧੩੭੯
ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥	ਸੂਹੀ ੧, ੬, ੧ : ੯	-	੭੩੦
ਚਲਿ ਚਲਿ ਗਈਆਂ ਪੰਖੀਆਂ ਜਿਨ੍ਹੀ ਵਸਾਏ ਤਲ ॥	ਸਲੋ ਫਰ, ੬੬ : ੧	-	੧੩੮੧
ਚਲਿਤ ਤੁਮਾਰੇ ਪ੍ਰਗਟ ਪਿਆਰੇ ਦੇਖਿ ਨਾਨਕ ਭਏ ਨਿਹਾਲਾ ਜੀਉ ॥	ਮਾਝ ੫, ੩੩, ੪ : ੩	-	੧੦੪
ਚਲੁ ਸਖੀਏ ਪ੍ਰਭੁ ਰਾਵਣ ਜਾਹਾ ॥	ਸੂਹੀ ੫, ੨੬, ੧*: ੧	-	੭੪੨
ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥	ਬਿਲਾ ੪, ਅਸ ੫, ੪ : ੧	-	੮੩੬
ਚਲੁ ਦਰਹਾਲੁ ਦੀਵਾਨਿ ਬੁਲਾਇਆ ॥	ਸੂਹੀ ਕਬ, ੩, ੧*: ੧	-	੭੯੨
ਚਲੁ ਰੇ ਬੈਕੁੰਠ ਤੁਝਹਿ ਲੇ ਤਾਰਉ ॥	ਗਉ ਕਬ, ੩੧, ੨ : ੧	-	੩੨੯
ਚਲੇ ਚਲਣਹਾਰ ਵਾਟ ਵਟਾਇਆ ॥	ਆਸਾ ੧, ਅਸ ੧੬, ੧ : ੧	-	੪੧੯
ਚਲੇ ਚਲਣਹਾਰ ਵਿਚਾਰਾ ਲੇਇ ਮਨੋ ॥	ਆਸਾ ਫਰ, ੨, ੭ : ੧	-	੪੮੮
ਚਲੇ ਜੁਆਰੀ ਦੁਇ ਹਥ ਝਾਰਿ ॥	ਭੈਰ ਕਬ, ੨, ੪ : ੨	-	੧੧੫੮
ਚਲੇ ਨਾਮੁ ਵਿਸਾਰਿ ਤਾਵਣਿ ਤਤਿਆ ॥	ਮਲਾ ੧, ਵਾਰ, ੨੪ : ੫	-	੧੨੮੯
ਚਲੈ ਸਦਾ ਰਜਾਇ ਅੰਕਿ ਸਮਾਵਈ ॥	ਆਸਾ ੧, ਅਸ ੧੭, ੨ : ੨	-	੪੨੦
ਚਲੈ ਜਨਮੁ ਸਵਾਰਿ ਵਖਰੁ ਸਚੁ ਲੈ ॥	ਸੂਹੀ ੧, ਅਸ ੩, ੧*: ੧	-	੭੫੧
ਚਲੋ ਬਨਜਾਰਾ ਹਾਥ ਝਾਰਿ ॥	ਬਸੰ ਕਬ, ੬, ੨ : ੪	-	੧੧੯੫
ਚਵਰਾਸੀਹ ਸਿਧ ਬੁਧ ਜਿਤੁ ਰਾਤੇ ਅੰਬਰੀਕ ਭਵਜਲੁ ਤਰਿਆ ॥	ਸਵ ੩, ਕਲ੍ਯ, ੩ : ੨	-	੧੩੯੩
ਚਵਰਾਸੀਹ ਲਖ ਜੋਨਿ ਉਪਾਈ ਰਿਜਕੁ ਦੀਆ ਸਭ ਹੂ ਕਉ ਤਦ ਕਾ ॥	ਸਵ ੪, ਗਯੰ, ੧੧ : ੪	-	੧੪੦੩
ਚੜਿ ਸੁਮੇਰਿ ਢੂਢਿ ਜਬ ਆਵਾ ॥	ਗਉ ਕਬ, ਬਾਅ, ੨੦ : ੩	-	੩੪੧
ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ ॥	ਗਉ ੫, ਵਾਰ ੧੯ ਸ, ੫, ੨ : ੧	-	੩੨੨
ਚੜਿ ਚੇਤੁ ਬਸੰਤੁ ਮੇਰੇ ਪਿਆਰੇ ਭਲੀਅ ਰੁਤੇ ॥	ਆਸਾ ੪, ਛੰਤ ੨੧, ੪ : ੧	-	੪੫੨
ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥	ਵਡ ੪, ਘੋੜੀ ੧, ੪ : ੪	-	੫੭੫
ਚੜਿ ਨਾਵ ਸੰਤ ਉਧਾਰਿ ॥	ਬਿਲਾ ੫, ਅਸ ੧, ੨ : ੩	-	੮੩੭
ਚੜਿ ਬੋਹਿਥੈ ਚਾਲਸਉ ਸਾਗਰੁ ਲਹਰੀ ਦੇਇ ॥	ਮਾਰੂ ੩, ਵਾਰ ੨ ਸ, ੪, ੩ : ੧	-	੧੦੮੭
ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥	ਵਡ ੪, ਘੋੜੀ ੧, ੨ : ੨	-	੫੭੫
ਚੜੈ ਸਵਾਇਆ ਨਿਤ ਨਿਤ ਰੰਗਾ ਘਟੈ ਨਾਹੀ ਤੋਲੀਜਾ ਹੇ ॥	ਮਾਰੂ ੫, ਸੋਲਾ ੩, ੧੫ : ੩	-	੧੦੭੪
ਚਾਹਹਿ ਤੁਝਹਿ ਦਇਆਰ ਮਨਿ ਤਨਿ ਰੁਚ ਅਪਾਰ ॥	ਆਸਾ ੫, ਛੰਤ ੫, ੨ : ੨	-	੪੫੫
ਚਾਕਰ ਨਹਦਾ ਪਾਇਨਿ੍ ਘਾਉ ॥	ਮਲਾ ੧, ਵਾਰ ੨੨ ਸ, ੧, ੨ : ੭	-	੧੨੮੮
ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥	ਸੂਹੀ ੧, ੩, ੬ : ੧	-	੭੨੯
ਚਾਕਰੀ ਵਿਡਾਣੀ ਖਰੀ ਦੁਖਾਲੀ ਆਪੁ ਵੇਚਿ ਧਰਮੁ ਗਵਾਏ ॥	ਗਉ ੩, ਛੰਤ ੫, ੩ : ੪	-	੨੪੬
ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥	ਰਾਮ ੧, ਓਅੰ, ੪੫ : ੫	-	੯੩੬
ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਏ ॥	ਵਡ ੧, ਛੰਤ ੨, ੪ : ੪	-	੫੬੭
ਚਾਕਰੁ ਲਗੈ ਚਾਕਰੀ ਜੇ ਚਲੈ ਖਸਮੈ ਭਾਇ ॥	ਆਸਾ ੧, ਵਾਰ, ੨੨ : ੧	-	੪੭੪
ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥	ਆਸਾ ੧, ਵਾਰ ੨੨ ਸ, ੨, ੧ : ੧	-	੪੭੪
ਚਾਕੀ ਕਾ ਚੀਥਰਾ ਕਹਾਂ ਲੈ ਜਾਹਿ ॥	ਬਸੰ ਕਬ, ੧, ੨ : ੨	-	੧੧੯੬
ਚਾਕੀ ਚਾਟਹਿ ਚੂਨੁ ਖਾਹਿ ॥	ਬਸੰ ਕਬ, ੧, ੨ : ੧	-	੧੧੯੬
ਚਾਖਤ ਹੋਇ ਰਹਹਿ ਬਿਸਮਾਦੁ ॥	ਗਉ ੫, ੮੪, ੧ : ੪	-	੧੮੦
ਚਾਖਤ ਬੇਗਿ ਸਗਲ ਬਿਖ ਹਰੈ ॥	ਗਉ ਕਬ, ਵਾ, ੨ : ੨	-	੩੪੪
ਚਾਖਿ ਅਘਾਣੇ ਸਾਰਿਗਪਾਣੇ ਜਿਨ ਕੈ ਭਾਗ ਮਥਾਨਾ ॥	ਰਾਮ ੫, ਛੰਤ ੧, ੩ : ੪	-	੯੨੪
ਚਾਖਿਅੜਾ ਚਾਖਿਅੜਾ ਮੈ ਹਰਿ ਰਸੁ ਮੀਠਾ ਰਾਮ ॥	ਆਸਾ ੫, ਛੰਤ ੧, ੧ : ੨	-	੪੫੨
ਚਾਤ੍ਰਿਕ ਚਿਤ ਸੁਚਿਤ ਸੁ ਸਾਜਨੁ ਚਾਹੀਐ ॥	ਫੁਨ ੫, ੧੧ : ੧	-	੧੩੬੨
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥	ਆਸਾ ੫, ਛੰਤ ੧੪, ੩ : ੨	-	੪੬੨
ਚਾਤ੍ਰਿਕ ਚਿਤਵਤ ਬਰਸਤ ਮੇਂਹ ॥	ਜੈਤ ੫, ੧੦, ੧*: ੧	-	੭੦੨
ਚਾਤ੍ਰਿਕ ਜਿਉ ਤਰਸਤ ਰਹੈ ਤਿਨ ਕੋ ਕਉਨੁ ਹਵਾਲੁ ॥	ਸਲੋ ਕਬ, ੧੨੪ : ੨	-	੧੩੭੧

ਚਾਤ੍ਰਿਕ ਤੂ ਨ ਜਾਣਹੀ ਕਿਆ ਤੁਧੁ ਵਿਚਿ ਤਿਖਾ ਹੈ ਕਿਤੁ ਪੀਤੈ ਤਿਖ ਜਾਇ ॥	ਮਲਾਂ ੧, ਵਾਰ ੧੫ ਸ, ੩, ੨ : ੧ -	੧੨੮੪
ਚਾਤ੍ਰਿਕ ਮੀਨ ਜਲ ਹੀ ਤੇ ਸੁਖੁ ਪਾਵਹਿ ਸਾਰਿੰਗ ਸਬਦਿ ਸੁਹਾਈ ॥	ਮਲਾ ੧, ਅਸ ੩, ੧ : ੧ -	੧੨੭੪
ਚਾਤ੍ਰਿਕ ਮੋਰ ਬੋਲਤ ਦਿਨੁ ਰਾਤੀ ਸੁਨਿ ਘਨਿਹਰ ਕੀ ਘੋਰ ॥	ਮਲਾ ੪, ੮, ੨ : ੧ -	੧੨੬੫
ਚਾਤ੍ਰਿਕੁ ਚਾਹਤ ਮੇਹੁ ॥	ਬਿਲਾ ੫, ਅਸ ੨, ੯ : ੨ -	੮੩੮
ਚਾਤ੍ਰਿਕੁ ਜਲ ਬਿਨੁ ਪ੍ਰਿਉ ਪ੍ਰਿਉ ਟੇਰੈ ਬਿਲਪ ਕਰੈ ਬਿਲਲਾਈ ॥	ਮਲਾ ੧, ਅਸ ੧, ੩ : ੧ -	੧੨੭੩
ਚਾਤ੍ਰਿਕੁ ਜਾਚੈ ਬੂੰਦ ਜਿਉ ਹਰਿ ਪ੍ਰਾਨ ਅਧਾਰਾ ਰਾਮ ਰਾਜੇ ॥	ਆਸਾ ੫, ਛੰਤ ੩, ੩ : ੧ -	੪੫੪
ਚਾਤ੍ਰਿਕੁ ਜਾਚੈ ਬੂੰਦ ਜਿਉ ਨਾਨਕ ਹਰਿ ਪਿਆਰਾ ॥	ਆਸਾ ੫, ਛੰਤ ੩, ੩ : ੬ -	੪੫੪
ਚਾਦਨਾ ਚਾਦਨੁ ਆਂਗਨਿ ਪ੍ਰਭ ਜੀਉ ਅੰਤਰਿ ਚਾਦਨਾ ॥	ਮਾਰੂ ੫, ਅਸ ੪, ੧ : ੧ -	੧੦੧੮
ਚਾਨਣੁ ਹੋਵੈ ਛੋਡੈ ਹਉਮੈ ਮੇਰਾ ॥	ਮਾਝ ੩, ਅਸ ੨੮, ੫ : ੨ -	੧੨੬
ਚਾਰ ਅਚਾਰ ਰਹੇ ਉਰਝਾਇ ॥	ਗਉ ਕਬ, ੯, ੨ : ੨ -	੩੨੫
ਚਾਰ ਬਿਚਾਰ ਬਿਨਸਿਓ ਸਭ ਦੂਆ ॥	ਗਉ ੫, ਬਾਅ, ੨੨ : ੫ -	੨੫੪
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥	ਦੇਵ ੫, ੩੩, ੧ : ੨ -	੫੩੫
ਚਾਰਿ ਕੁੰਟ ਚਉਦਹ ਭਵਨ ਸਗਲ ਬਿਆਪਤ ਰਾਮ ॥	ਗਉ ੫, ਥਿਤੀ, ੧੪ ਸ: ੧ -	੨੯੯
ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ ॥	ਮਾਝ ੫, ਬਾਰਾ, ੧ : ੨ -	੧੩੩
ਚਾਰਿ ਕੁੰਟ ਦਹ ਦਿਸਿ ਜਲ ਨਿਧਿ ਊਨ ਥਾਉ ਨ ਕੇਹੁ ॥	ਸਾਰ ੫, ੧੧੪, ੧ : ੧ -	੧੨੨੬
ਚਾਰਿ ਕੁੰਟ ਦਹ ਦਿਸਿ ਭ੍ਰਮਿਓ ਤਿਸੁ ਬਿਨੁ ਅਵਰੁ ਨ ਕੋਇ ॥	ਗਉ ੫, ਥਿਤੀ, ੧ : ੪ -	੨੯੬
ਚਾਰਿ ਕੁੰਟ ਦਹ ਦਿਸਿ ਭ੍ਰਮਿ ਆਇਓ ॥	ਗਉ ੫, ਬਾਅ, ੨੨ : ੩ -	੨੫੪
ਚਾਰਿ ਕੁੰਟ ਦਹ ਦਿਸੇ ਸਮਾਹਿ ॥	ਗਉ ੫, ਸੁਖ ੨੩, ੨ : ੮ -	੨੯੪
ਚਾਰਿ ਚਰਨ ਕਹਹਿ ਬਹੁ ਆਗਰ ॥	ਗਉ ਕਬ, ੫, ੩ : ੧ -	੩੨੪
ਚਾਰਿ ਦਿਨ ਅਪਨੀ ਨਉਬਤਿ ਚਲੇ ਬਜਾਇ ॥	ਕੇਦਾ ਕਬ, ੬, ੧*: ੧ -	੧੧੨੪
ਚਾਰਿ ਦਿਵਸ ਕੇ ਪਾਹੁਨੇ ਬਡ ਬਡ ਰੂੰਧਹਿ ਠਾਉ ॥	ਸਲੋ ਕਬ, ੬੪ : ੨ -	੧੩੬੭
ਚਾਰਿ ਨਦੀ ਅਗਨੀ ਅਸਰਾਲਾ ॥	ਮਾਰੂ ੧, ਸੋਲਾ ੧੧, ੫ : ੧ -	੧੦੩੧
ਚਾਰਿ ਨਦੀਆ ਅਗਨੀ ਤਨਿ ਚਾਰੇ ॥	ਬਸੰ ੩, ੨, ੪ : ੧ -	੧੧੭੨
ਚਾਰਿ ਪਹਰ ਚਹੁ ਜੁਗਹ ਸਮਾਨੇ ॥	ਆਸਾ ੫, ੧੫, ੨ : ੧ -	੩੭੫
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥	ਗਉ ੫, ਥਿਤੀ, ੪ ਸ: ੨ -	੨੯੭
ਚਾਰਿ ਪਦਾਰਥ ਅਸਟ ਦਸਾ ਸਿਧਿ ॥	ਮਾਰੂ ੫, ਸੋਲਾ ੧੪, ੪ : ੧ -	੧੦੭੬
ਚਾਰਿ ਪਦਾਰਥ ਅਸਟ ਦਸਾ ਸਿਧਿ ਸਭ ਊਪਰਿ ਸਾਧ ਭਲੇ ॥	ਸਾਰ ੫, ੧੨੦, ੨ : ੧ -	੧੨੨੭
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥	ਸੋਰ ਰਵਿ, ੪, ੧ : ੨ -	੬੫੮
ਚਾਰਿ ਪਦਾਰਥ ਅਸਟ ਮਹਾ ਸਿਧਿ ਕਾਮਧੇਨੁ ਪਾਰਜਾਤ ਹਰਿ ਹਰਿ ਰੁਖੁ ॥	ਟੋਡੀ ੫, ੨੯, ੨ : ੧ -	੭੧੭
ਚਾਰਿ ਪਦਾਰਥ ਅਸਟ ਮਹਾ ਸਿਧਿ ਨਵ ਨਿਧਿ ਕਰ ਤਲ ਤਾ ਕੈ ॥	ਮਾਰੂ ਰਵਿ, ੨, ੧ : ੨ -	੧੧੦੬
ਚਾਰਿ ਪਦਾਰਥ ਅਨਦ ਮੰਗਲ ਨਿਧਿ ਸੂਖ ਸਹਜ ਸਿਧਿ ਲਹੀਐ ॥	ਦੇਵ ੫, ੧੭, ੧*: ੨ -	੫੩੧
ਚਾਰਿ ਪਦਾਰਥ ਹਰਿ ਕੀ ਸੇਵਾ ॥	ਮਾਝ ੫, ੪੭, ੩ : ੧ -	੧੦੮
ਚਾਰਿ ਪਦਾਰਥ ਕਹੈ ਸਭੁ ਕੋਈ ॥	ਗਉ ੧, ੧੨, ੨ : ੧ -	੧੫੪
ਚਾਰਿ ਪਦਾਰਥ ਕਮਲ ਪ੍ਰਗਾਸ ॥	ਗਉ ੫, ਸੁਖ ੨੪, ੬ : ੫ -	੨੯੬
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥	ਬਿਲਾ ੪, ੪, ੪ : ੨ -	੮੦੦
ਚਾਰਿ ਪਦਾਰਥ ਜੇ ਕੋ ਮਾਗੈ ॥	ਗਉ ੫, ਸੁਖ ੩, ੫ : ੧ -	੨੬੬
ਚਾਰਿ ਪਦਾਰਥ ਨਵ ਨਿਧਿ ਪਾਵਹਿ ਬਹੁਰਿ ਨ ਤ੍ਰਿਸਨਾ ਭੁਖੀ ॥	ਸੋਰ ੫, ੩੦, ੧ : ੨ -	੬੧੭
ਚਾਰਿ ਪਦਾਰਥ ਲੈ ਜਗਿ ਆਇਆ ॥	ਮਾਰੂ ੧, ਸੋਲਾ ੭, ੬ : ੧ -	੧੦੨੭
ਚਾਰਿ ਪਦਾਰਥ ਲੈ ਜਗਿ ਜਨਮਿਆ ਸਿਵ ਸਕਤੀ ਘਰਿ ਵਾਸੁ ਧਰੇ ॥	ਮਾਰੂ ੧, ਅਸ ੮, ੩ : ੧ -	੧੦੧੩
ਚਾਰਿ ਪਾਵ ਦੁਇ ਸਿੰਗ ਗੁੰਗ ਮੁਖ ਤਬ ਕੈਸੇ ਗੁਨ ਗਈਹੈ ॥	ਗੂਜ ਕਬ, ੧, ੧ : ੧ -	੫੨੪
ਚਾਰਿ ਪੁਕਾਰਹਿ ਨਾ ਤੂ ਮਾਨਹਿ ॥	ਰਾਮ ੫, ੧੨, ੧ : ੧ -	੮੯੬
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ ॥	ਆਸਾ ੫, ੧੩੨, ੧ : ੧ -	੪੦੪
ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥	ਕਾਨ ੪, ੧੧, ੨ : ੨ -	੧੨੯੭
ਚਾਰਿ ਬਿਨਾਸੀ ਖਟਹਿ ਬਿਨਾਸੀ ਇਕਿ ਸਾਧ ਬਚਨ ਨਿਹਚਲਾਧਾ ॥	ਸਾਰ ੫, ੬, ੨ : ੨ -	੧੨੦੪
ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥	ਧਨਾ ਕਬ, ੧, ੩ : ੧ -	੬੯੧

ਚਾਰਿ ਬੇਦ ਚਾਰੇ ਖਾਣੀ ॥	ਮਾਰੂ ੫, ੧੭, ੧ : ੪	-	੧੦੦੩
ਚਾਰਿ ਬੇਦ ਜਿਹਵ ਭਨੇ ॥	ਸਾਰ ੫, ੧੩੧, ੧ : ੧	-	੧੨੨੯
ਚਾਰਿ ਮਰੰਤਹ ਛਹ ਮੂਏ ਚਾਰਿ ਪੁਰਖ ਦੁਇ ਨਾਰਿ ॥	ਸਲੋ ਕਬ, ੯੧ : ੨	-	੧੩੬੯
ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥	ਮਾਰੂ ਨਾਮ, ੧, ੧ : ੧	-	੧੧੦੫
ਚਾਰੇ ਅਗਨਿ ਨਿਵਾਰਿ ਮਰੁ ਗੁਰਮੁਖਿ ਹਰਿ ਜਲੁ ਪਾਇ ॥	ਸਿਰੀ ੧, ੨੦, ੪ : ੧	-	੨੨
ਚਾਰੇ ਕਿਲਵਿਖ ਉਨਿ ਅਘ ਕੀਏ ਹੋਆ ਅਸੁਰ ਸੰਘਾਰੁ ॥	ਸਿਰੀ ੫, ਅਸ ੨੬, ੪ : ੨	-	੭੦
ਚਾਰੇ ਕੁੰਟ ਸਲਾਮੁ ਕਰਹਿਗੇ ਘਰਿ ਘਰਿ ਸਿਫਤਿ ਤੁਮ੍ਾਰੀ ॥	ਬਸੰ ੧, ਅਸ ੮, ੭ : ੨	-	੧੧੯੧
ਚਾਰੇ ਕੁੰਡਾਂ ਸੁਝੀਓਸੁ ਮਨ ਮਹਿ ਸਬਦੁ ਪਰਵਾਣੁ ॥	ਰਾਮ ਬਸ, ਵਾਰ, ੬ : ੧੧	-	੯੬੮
ਚਾਰੇ ਕੁੰਡਾ ਸੋਧੀਆ ਭਾਈ ਵਿਣੁ ਸਤਿਗੁਰ ਨਾਹੀ ਜਾਇ ॥	ਸੋਰ ੫, ੨, ੩ : ੩	-	੬੦੮
ਚਾਰੇ ਕੁੰਡਾ ਜੇ ਭਵਹਿ ਬਿਨੁ ਭਾਗਾ ਧਨੁ ਨਾਹਿ ਜੀਉ ॥	ਸੂਹੀ ੧, ਅਸ ੨, ੨ : ੧	-	੭੫੧
ਚਾਰੇ ਕੁੰਡਾ ਜੇ ਭਵਹਿ ਬੇਦ ਪੜਹਿ ਜੁਗ ਚਾਰਿ ॥	ਸਲੋ ੩, ੬੫ : ੧	-	੧੪੨੧
ਚਾਰੇ ਕੁੰਡਾ ਝੋਕਿ ਵਰਸਦਾ ਬੂੰਦ ਪਵੈ ਸਹਜਿ ਸੁਭਾਇ ॥	ਸਲੋ ੩, ੫੫ : ੪	-	੧੪੨੦
ਚਾਰੇ ਕੁੰਡਾ ਢੂਢੀਆ ਕੋ ਨੀਮ੍ੀ ਮੈਡਾ ॥	ਆਸਾ ੧, ਅਸ ੧੪, ੧ : ੧	-	੪੧੮
ਚਾਰੇ ਕੁੰਡਾ ਢੂੰਢੀਆਂ ਰਹਣੁ ਕਿਥਾਊ ਨਾਹਿ ॥	ਸਲੋ ਫਰ, ੧੦੨ : ੨	-	੧੩੮੩
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥	ਮਾਝ ੧, ਵਾਰ, ੨੪ : ੧	-	੧੪੯
ਚਾਰੇ ਕੁੰਡਾਂ ਭਵਿ ਥਕੇ ਅੰਦਰਿ ਤਿਖ ਤਤੇ ॥	ਮਾਰੂ ੩, ਵਾਰ, ੧੯ : ੨	-	੧੦੯੩
ਚਾਰੇ ਕੁੰਡਾ ਭਵਿ ਥਕੇ ਮਨਮੁਖ ਬੂਝ ਨ ਪਾਇ ॥	ਸਿਰੀ ੩, ੫੯, ੩ : ੩	-	੩੭
ਚਾਰੇ ਕੁੰਡਾ ਭਾਲਿ ਕੈ ਆਇ ਪਇਆ ਸਰਣਾਇ ॥	ਸਿਰੀ ੫, ੭੩, ੪ : ੨	-	੪੩
ਚਾਰੇ ਕੁੰਡਾ ਭਾਲੀਆ ਸਹ ਬਿਨੁ ਅਵਰੁ ਨ ਜਾਇ ॥	ਸਿਰੀ ੫, ੮੯, ੨ : ੩	-	੪੯
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥	ਰਾਮ ਬਸ, ਵਾਰ, ੮ : ੧	-	੯੬੮
ਚਾਰੇ ਜਾਗੇ ਚਹੁ ਜੁਗੀ ਪੰਚਾਇਣੁ ਆਪੇ ਹੋਆ ॥	ਰਾਮ ਬਸ, ਵਾਰ, ੮ : ੯	-	੯੬੮
ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥	ਮਾਰੂ ੫, ਵਾਰ, ੧੧ : ੪	-	੧੦੯੮
ਚਾਰੇ ਦੀਵੇ ਚਹੁ ਹਥਿ ਦੀਏ ਏਕਾ ਏਕਾ ਵਾਰੀ ॥	ਬਸੰ ੧, ਅਸ ੮, ੧ : ੨	-	੧੧੯੦
ਚਾਰੇ ਬੇਦ ਕਥਹਿ ਆਕਾਰੁ ॥	ਗਉ ੧, ੧੨, ੧ : ੨	-	੧੫੪
ਚਾਰੇ ਬੇਦ ਬ੍ਰਹਮੇ ਨੋ ਫੁਰਮਾਇਆ ॥	ਮਾਰੂ ੩, ਸੋਲਾ ੨੨, ੨ : ੨	-	੧੦੬੬
ਚਾਰੇ ਬੇਦ ਮੁਖਾਗਰ ਪਾਠਿ ॥	ਬਸੰ ੧, ੩, ੨ : ੨	-	੧੧੬੯
ਚਾਰੇ ਵਰਨ ਆਖੈ ਸਭੁ ਕੋਈ ॥	ਭੈਰ ੩, ੧, ੨ : ੧	-	੧੧੨੮
ਚਾਰੇ ਵੇਦ ਹੋਏ ਸਚਿਆਰ ॥	ਆਸਾ ੧, ਵਾਰ ੧੩ ਸ, ੧, ੨ : ੧੧	-	੪੭੦
ਚਾਰੇ ਵੇਦ ਬ੍ਰਹਮੇ ਕਉ ਦੀਏ ਪੜਿ ਪੜਿ ਕਰੇ ਵੀਚਾਰੀ ॥	ਆਸਾ ੩, ਅਸ ੨੩, ੬ : ੧	-	੪੨੩
ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ ॥	ਸੂਹੀ ੧, ੫, ੨ : ੩	-	੭੨੯
ਚਾਲਹਿ ਗੁਰਮੁਖਿ ਹੁਕਮਿ ਰਜਾਈ ॥	ਗਉ ੧, ਅਸ ੧੫, ੧ : ੨	-	੨੨੭
ਚਾਲਤ ਬੈਸਤ ਸੋਵਤ ਹਰਿ ਜਸੁ ਮਨਿ ਤਨਿ ਚਰਨ ਖਟਾਨੀ ॥	ਆਸਾ ੫, ੧੩੫, ੨ : ੧	-	੪੦੪
ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥	ਰਾਮ ੩, ਅਨੰ, ੧੪ : ੨	-	੯੧੮
ਚਾਲੀਸੀ ਪੁਰੁ ਹੋਇ ਪਚਾਸੀ ਪਗੁ ਖਿਸੈ ਸਠੀ ਕੇ ਬੋਢੇਪਾ ਆਵੈ ॥	ਮਾਝ ੧, ਵਾਰ, ੩ : ੨	-	੧੩੮
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ ॥	ਸਲੋ ਕਬ, ੯੬ : ੨	-	੧੩੬੯
ਚਾੜਸਿ ਪਵਨੁ ਸਿੰਘਾਸਨੁ ਭੀਜੈ ॥	ਰਾਮ ੧, ਅਸ ੫, ੩ : ੧	-	੯੦੫
ਚਿਹਨੁ ਵਰਨੁ ਨਹੀ ਛਾਇਆ ਮਾਇਆ ਨਾਨਕ ਸਬਦੁ ਪਛਾਣੈ ॥	ਰਾਮ ੧, ਸਿਗੋ, ੫੯ : ੬	-	੯੪੪
ਚਿਕੜਿ ਲਾਇਐ ਕਿਆ ਥੀਐ ਜਾਂ ਤੁਟੈ ਪਥਰ ਬੰਧੁ ॥	ਮਲਾ ੧, ਵਾਰ ੨੧ ਸ, ੧, ੩ : ੨	-	੧੨੮੭
ਚਿੰਜੂ ਬੋੜਨਿ੍ ਨਾ ਪੀਵਹਿ ਉਡਣ ਸੰਦੀ ਡੰਝ ॥	ਸਲੋ ਫਰ, ੬੪ : ੨	-	੧੩੮੧
ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ ॥	ਸੂਹੀ ੧, ਅਸ ੨, ੩ : ੧	-	੭੫੧
ਚਿੰਤ ਅਚਿੰਤਾ ਸਗਲੀ ਗਈ ॥	ਭੈਰ ੫, ਅਸ ੩, ੮ : ੩	-	੧੧੫੭
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥	ਧਨਾ ੫, ੪, ੩ : ੧	-	੬੭੧
ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥	ਬਿਲਾ ੫, ੪੮, ੪ : ੧	-	੮੧੩
ਚਿਤ ਸਿਮਰਨ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥	ਧਨਾ ਰਵਿ, ੨, ੧ : ੧	-	੬੯੪
ਚਿਤ੍ ਹਰਣੰ ਤ੍ਰੈ ਲੋਕ ਗੰਮ੍ੰ ਜਪ ਤਪ ਸੀਲ ਬਿਦਾਰਣਹ ॥	ਸਸ ੫, ੪੬ : ੨	-	੧੩੫੮
ਚਿਤਹਿ ਉਲਾਸ ਆਸ ਮਿਲਬੇ ਕੀ ਚਰਨ ਕਮਲ ਰਸ ਪੀਵਨ ॥	ਮਲਾ ੫, ੧੨, ੧*: ੨	-	੧੨੬੮
ਚਿਤਹਿ ਚਿਤੁ ਸਮਾਇ ਤ ਹੋਵੈ ਰੰਗੁ ਘਨਾ ॥	ਫੁਨ ੫, ੧੨ : ੩	-	੧੩੬੨

ਚਿਤਹਿ ਨ ਬਿਸਰਹਿ ਕਾਹੂ ਬੇਰਾ ॥	ਸੂਹੀ ੫, ੧੧, ੧*: ੨	-	੭੩੯
ਚਿੰਤ ਗਈ ਲਗਿ ਸਤਿਗੁਰ ਪਾਏ ॥	ਭੈਰ ੫, ੨੩, ੩ : ੪	-	੧੧੪੧
ਚਿਤ ਗੁਪਤ ਕਰਮਹਿ ਜਾਨ ॥	ਬਿਲਾ ੫, ਅਸ ੨, ੩ : ੪	-	੮੩੮
ਚਿਤ ਚੇਤਸਿ ਕੀ ਨਹੀ ਬਾਵਰਿਆ ॥	ਮਾਰੂ ੧, ੩, ੧*: ੧	-	੯੯੦
ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਾਂਉ ॥	ਸਮੁ ੫, ੨*: ੩	-	੧੩੮੭
ਚਿੰਤਤ ਹੀ ਦੀਸੈ ਸਭੁ ਕੋਇ ॥	ਰਾਮ ੧, ਓਅੰ, ੨੩ : ੫	-	੯੩੨
ਚਿੰਤ ਬਿਸਾਰੀ ਏਕ ਦ੍ਰਿਸਟੇਤਾ ॥	ਗਉ ੫, ਬਾਅ, ੨੨ : ੭	-	੨੫੪
ਚਿੰਤ ਭਵਨਿ ਮਨੁ ਪਰਿਓ ਹਮਾਰਾ ॥	ਆਸਾ ਕਬ, ੧੨, ੩ : ੧	-	੪੭੮
ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥	ਸੋਰ ੧, ਅਸ ੪, ੨ : ੨	-	੬੩੭
ਚਿੰਤ ਲਥੀ ਭੇਟੇ ਗੋਬਿੰਦ ॥	ਬਸੰ ੫, ੧, ੧ : ੪	-	੧੧੮੦
ਚਿਤਵਉ ਚਰਨਾਰਬਿੰਦ ਸਾਸਨ ਨਿਸਿ ਭੋਰ ॥	ਕਾਨ ੫, ੪੮, ੧*: ੩	-	੧੩੦੭
ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥	ਆਸਾ ੫, ਛੰਤ ੧੪, ੪ : ੧	-	੪੬੨
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥	ਆਸਾ ੫, ੧੨੧, ੧ : ੧	-	੪੦੧
ਚਿਤਵਉ ਮਨਿ ਆਸਾ ਕਰਉ ਜਨ ਕਾ ਸੰਗੁ ਮਾਗਉ ॥	ਸੂਹੀ ੫, ੪੨, ੪ : ੧	-	੭੪੫
ਚਿਤਵਉ ਵਾ ਅਉਸਰ ਮਨ ਮਾਹਿ ॥	ਸਾਰ ੫, ੯੫, ੧*: ੧	-	੧੨੨੨
ਚਿਤਵਤ ਪਾਪ ਨ ਆਲਕੁ ਆਵੈ ॥	ਭੈਰ ੫, ੨੮, ੧ : ੧	-	੧੧੪੩
ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥	ਸਲੋ ੯, ੩੮ : ੨	-	੧੪੨੮
ਚਿਤਵਤਾ ਗੋਪਾਲ ਦਰਸਨ ਕਲਮਲਾ ਕਢੁ ਧੋਇ ॥	ਸਾਰ ੫, ੧੨੫, ੧ : ੧	-	੧੨੨੮
ਚਿਤਵੰਤਿ ਚਰਨ ਕਮਲੰ ਸਾਸਿ ਸਾਸਿ ਅਰਾਧਨਹ ॥	ਜੈਤ ੫, ਵਾਰ ੧੩ ਸ, ੫, ੧ : ੧	-	੭੦੮
ਚਿਤਵਨਿ ਚਿਤਵਉ ਪ੍ਰਿਅ ਪ੍ਰੀਤਿ ਬੈਰਾਗੀ ਕਦਿ ਪਾਵਉ ਹਰਿ ਦਰਸਾਈ ॥	ਸਾਰ ੫, ੧੫, ੧ : ੧	-	੧੨੦੭
ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ ॥	ਗੂਜ ੩, ਵਾਰ, ੨੧ : ੫	-	੫੧੭
ਚਿੰਤਾ ਜਾਇ ਮਿਟੈ ਅਹੰਕਾਰੁ ॥	ਗਉ ੫, ਸੁਖ ੨੨, ੭ : ੭	-	੨੯੩
ਚਿੰਤਾ ਜਾਲਿ ਤਨੁ ਜਾਲਿਆ ਬੈਰਾਗੀਅੜੇ ॥	ਮਾਰੂ ਕਬ, ੮, ੫ : ੧	-	੧੧੦੪
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ ॥	ਸਲੋ ੯, ੫੧ : ੧	-	੧੪੨੯
ਚਿੰਤਾ ਧਾਵਤ ਰਹਿ ਗਏ ਤਾਂ ਮਨਿ ਭਇਆ ਅਨੰਦੁ ॥	ਸਲੋ ੩, ੨੫ : ੧	-	੧੪੧੫
ਚਿੰਤਾ ਭੀ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥	ਸਲੋ ੩, ੨੨੦ : ੧	-	੧੩੭੬
ਚਿੰਤਾਮਣਿ ਕਰੁਣਾ ਮਏ ॥	ਗਉ ੫, ੧੫੧*, ੧*: ੧	-	੨੧੨
ਚਿੰਤਾ ਮੂਲਿ ਨ ਹੋਵਈ ਅਚਿੰਤੁ ਵਸੈ ਮਨਿ ਆਇ ॥	ਵਡ ੪, ਵਾਰ ੪ ਸ, ੩, ੨ : ੨	-	੫੮੭
ਚਿੰਤਾ ਮੂਲਿ ਨ ਹੋਵਈ ਹਰਿ ਨਾਮਿ ਰਜਾ ਆਘਾਇ ॥	ਵਡ ੪, ਵਾਰ ੬ ਸ, ੩, ੨ : ੭	-	੫੮੮
ਚਿੰਤਾ ਰੋਗੁ ਗਈ ਹਉ ਪੀੜਾ ਆਪਿ ਕਰੇ ਪ੍ਰਤਿਪਾਲਾ ਜੀਉ ॥	ਮਾਝ ੫, ੧੫, ੨ : ੩	-	੯੯
ਚਿਤੁ ਹਰਿ ਸਿਉ ਰਾਤਾ ਹੁਕਮਿ ਅਪਾਰਾ ॥	ਗਉ ੧, ਅਸ ੧, ੪ : ੨	-	੨੨੧
ਚਿਤੁ ਚਲੈ ਵਿਤੁ ਜਾਵਣੋ ਸਾਕਤ ਡੋਲਿ ਡੋਲਾਇ ॥	ਸਿਰੀ ੧, ਅਸ ੧੫, ੪ : ੧	-	੬੩
ਚਿਤੁ ਚਾਤ੍ਰਿਕ ਬੂੰਦ ਓਰ ॥	ਮਲਾ ੫, ੨੭, ੨ : ੨	-	੧੨੭੨
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥	ਰਾਮ ੩, ਅਨੰ, ੨੪ : ੫	-	੯੨੦
ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ ਪਾਈ ॥	ਗੂਜ ੩, ਅਸ ੧, ੧ : ੩	-	੫੦੬
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥	ਆਸਾ ੧, ਪਟੀ, ੧੫ : ੨	-	੪੩੩
ਚਿਤਿ ਆਵੈ ਓਸੁ ਪਾਰਬ੍ਰਹਮੁ ਤਨੁ ਮਨੁ ਸੀਤਲੁ ਹੋਇ ॥	ਸਿਰੀ ੫, ਅਸ ੨੬, ੩ : ੪	-	੭੦
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਹਚਲੁ ਹੋਵੈ ਰਾਜੁ ॥	ਸਿਰੀ ੫, ਅਸ ੨੬, ੨ : ੪	-	੭੦
ਚਿਤਿ ਆਵੈ ਓਸੁ ਪਾਰਬ੍ਰਹਮੁ ਤਾ ਨਿਮਖ ਸਿਮਰਤ ਤਰਿਆ ॥	ਸਿਰੀ ੫, ਅਸ ੨੬, ੪ : ੪	-	੭੦
ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ ॥	ਸਿਰੀ ੫, ਅਸ ੨੬, ੧ : ੪	-	੭੦
ਚਿਤਿ ਸਚੈ ਵਿਤੋ ਸਚਾ ਸਾਚਾ ਰਸੁ ਚਾਖਿਆ ॥	ਮਾਰੂ ੧, ਅਸ ੪, ੫ : ੨	-	੧੦੧੧
ਚਿਤਿ ਚਿਤਵਉ ਅਰਦਾਸਿ ਕਹਉ ਪਰੁ ਕਹਿ ਭਿ ਨ ਸਕਉ ॥	ਸਵ ੩, ਕੀਰ, ੧੮ : ੧	-	੧੩੯੫
ਚਿਤਿ ਚਿਤਵਉ ਹਰਿ ਰਸਨ ਅਰਾਧਉ ਨਿਰਖਉ ਤੁਮਰੀ ਓਰ ॥	ਗੂਜ ੫, ੨੦, ੧*: ੨	-	੫੦੦
ਚਿਤਿ ਚਿਤਵਉ ਚਰਣਾਰਬਿੰਦ ਊਧ ਕਵਲ ਬਿਗਸਾਂਤ ॥	ਗਉ ੫, ਬਾਅ, ੨੨ ਸ: ੧	-	੨੫੪
ਚਿਤਿ ਚਿਤਵਹੁ ਨਾਰਾਇਣ ਏਕ ॥	ਗਉ ੫, ਸੁਖ ੨੪, ੨ : ੫	-	੨੯੫
ਚਿਤਿ ਜਿ ਚਿਤਵਿਆ ਸੋ ਮੈ ਪਾਇਆ ॥	ਜੈਤ ੫, ਛੰਤ ੨, ੪ ਸ: ੧	-	੭੦੫

ਚਿਤਿ ਨ ਆਇਓ ਪਾਰਬ੍ਰਹਮੁ ਜਮਕੰਕਰ ਵਸਿ ਪਰਿਆ ॥	ਸਿਰੀ ੫, ਅਸ ੨੬, ੮ : ੪	-	੭੧
ਚਿਤਿ ਨ ਆਇਓ ਪਾਰਬ੍ਰਹਮੁ ਤਾ ਸਰਪ ਕੀ ਜੂਨਿ ਗਇਆ ॥	ਸਿਰੀ ੫, ਅਸ ੨੬, ੬ : ੪	-	੭੦
ਚਿਤਿ ਨ ਆਇਓ ਪਾਰਬ੍ਰਹਮੁ ਤਾ ਖੜਿ ਰਸਾਤਲਿ ਦੀਤ ॥	ਸਿਰੀ ੫, ਅਸ਼ ੨੬, ੭ : ੪	-	੭੧
ਚਿਤਿ ਵਸੈ ਰਾਚੈ ਹਰਿ ਨਾਇ ॥	ਰਾਮ ੧, ਓਅੰ, ੨੩ : ੭	-	੯੩੨
ਚਿਤੇ ਦਿਸਹਿ ਧਉਲਹਰ ਬਗੇ ਬੰਕ ਦੁਆਰ ॥	ਸਿਰੀ ੧, ਅਸ ੧੫, ੧ : ੧	-	੬੨
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥	ਆਸਾ ੧, ਵਾਰ, ੧੬ : ੧	-	੪੭੨
ਚਿਤ੍ਰ ਸਾਲ ਸੁੰਦਰ ਬਾਗ ਮੰਦਰ ਸੰਗਿ ਨ ਕਛਹੂ ਜਾਇਆ ॥	ਗੂਜ ਪੰ, ੮, ੧ : ੨	-	੪੯੭
ਚਿਤ੍ਰ ਗੁਪਤ ਕਾ ਕਾਗਦੁ ਫਾਰਿਆ ਜਮਦੂਤਾ ਕਛੂ ਨ ਚਲੀ ॥	ਸਿਰੀ ੫, ਛੰਤ ੨, ੩ : ੫	-	੭੯
ਚਿਤ੍ਰ ਗੁਪਤੁ ਸਭ ਲਿਖਤੇ ਲੇਖਾ ॥	ਆਸਾ ੫, ੯੧, ੪ : ੧	-	੩੯੩
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ ॥	ਸੋਰ ੫, ੨੬, ੩ : ੨	-	੬੧੬
ਚਿਤ੍ਰ ਬਚਿਤ੍ਰ ਇਹੈ ਅਵਝੇਰਾ ॥	ਗਉ ਕਬ, ਬਾਅ, ੧੨ : ੩	-	੩੪੦
ਚਿਰੰਕਾਲ ਇਹ ਦੇਹ ਸੰਜਰੀਆ ॥	ਗਉ ੫, ੭੨, ੧*: ੨	-	੧੭੬
ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥	ਬਸੰ ਨਾਮ, ੧, ੧ : ੨	-	੧੧੯੫
ਚਿਰੰਕਾਲ ਪਾਈ ਦ੍ਰੁਲਭ ਦੇਹ ॥	ਰਾਮ ੫, ੨੩, ੩ : ੧	-	੮੯੦
ਚਿਰਗਟ ਫਾਰਿ ਚਟਾਰਾ ਲੈ ਗਇਓ ਤਰੀ ਤਾਗਰੀ ਛੂਟੀ ॥	ਆਸਾ ਕਬ, ੧੬, ੫ : ੨	-	੪੮੦
ਚਿਰੀ ਵਿਛੁੰਨਾ ਹਰਿ ਪ੍ਰਭੁ ਪਾਇਆ ਗਲਿ ਮਿਲਿਆ ਸਹਜਿ ਸੁਭਾਏ ਰਾਮ ॥	ਬਿਹਾ ੪, ੧, ੨ : ੩	-	੫੩੮
ਚਿਰੀ ਵਿਛੁੰਨਾ ਮੇਲਿ ਪ੍ਰਭ ਮੈ ਮਨਿ ਤਨਿ ਵਡੜੀ ਆਸ ॥	ਮਾਰੂ ੪, ੪, ੪ : ੨	-	੯੯੬
ਚਿਰੀ ਵਿਛੁੰਨੇ ਭੀ ਮਿਲਨਿ ਜੋ ਸਤਿਗੁਰੁ ਸੇਵੰਨਿ ॥	ਸੂਹੀ ੩, ਅਸ ੩, ੩੨ : ੧	-	੭੫੬
ਚਿਰੀ ਵਿਛੁੰਨੇ ਮੇਲਿਅਨੁ ਸਤਗੁਰ ਪੰਨੈ ਪਾਇ ॥	ਸਿਰੀ ੩, ੪੯, ੩ : ੨	-	੩੨
ਚਿਰੀ ਵਿਛੁੰਨੇ ਮੇਲਿ ਮਿਲਾਈ ॥	ਆਸਾ ੩, ੪੨, ੧ : ੨	-	੩੬੧
ਚਿਰੁ ਹੋਆ ਦੇਖੇ ਸਾਰਿੰਗਪਾਣੀ ॥	ਮਾਝ ੫, ੮, ੨ : ੨	-	੯੬
ਚਿਰੁ ਚਿਰੁ ਚਿਰੁ ਚਿਰੁ ਭਇਆ ਮਨਿ ਬਹੁਤੁ ਪਿਆਸ ਲਾਗੀ ॥	ਆਸਾ ੫, ੧੫੩, ੨ : ੩	-	੪੦੮
ਚਿਰੁ ਜੀਵਨੁ ਉਪਜਿਆ ਸੰਜੋਗਿ ॥	ਆਸਾ ੫, ੧੦੧, ੧ : ੨	-	੩੯੬
ਚਿਰੁ ਜੀਵਨੁ ਚੇਤਨੁ ਨਿਤ ਨੀਤ ॥	ਰਾਮ ੧, ਓਅੰ, ੨੩ : ੪	-	੯੩੨
ਚਿਲਿਮਿਲਿ ਬਿਸੀਆਰ ਦੁਨੀਆ ਫਾਨੀ ॥	ਮਲਾ ੧, ਵਾਰ ੨੭ ਸ, ੧, ੨ : ੧	-	੧੨੯੧
ਚਿੜੀ ਚੁਹਕੀ ਪਹੁ ਫੁਟੀ ਵਗਨਿ ਬਹੁਤੁ ਤਰੰਗ ॥	ਗਉ ੫, ਵਾਰ ੬ ਸ, ੫, ੧ : ੧	-	੩੧੯
ਚੀਜ ਕਰਨਿ ਮਨਿ ਭਾਵਦੇ ਹਰਿ ਬੁਝਨਿ ਨਾਹੀ ਹਾਰਿਆ ॥	ਆਸਾ ੧, ਵਾਰ, ੧੭ : ੩	-	੪੭੨
ਚੀਤਿ ਆਇਓ ਮਨਿ ਪੁਰਖੁ ਬਿਧਾਤਾ ਸੰਤਨ ਕੀ ਸਰਣਾਈ ॥	ਮਾਰੂ ੫, ੬, ੧*: ੨	-	੧੦੦੦
ਚੀਤਿ ਆਵਹਿ ਤਬ ਹੀ ਪਤਿ ਪੂਰੀ ਬਿਸਰਤ ਰਲੀਐ ਖਾਕੁ ॥	ਮਾਰੂ ੫, ੧੬, ੧*: ੨	-	੧੦੦੩
ਚੀਤਿ ਆਂਵੈ ਸਦ ਕੀਰਤਨੁ ਕਰਤਾ ॥	ਭੈਰ ੫, ੨੧, ੪ : ੩	-	੧੧੪੧
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥	ਭੈਰ ੫, ੨੧, ੪ : ੧	-	੧੧੪੧
ਚੀਤਿ ਆਵੈ ਤਾਂ ਸਦ ਧਨਵੰਤਾ ॥	ਭੈਰ ੫, ੨੧, ੩ : ੧	-	੧੧੪੧
ਚੀਤਿ ਆਵੈ ਤਾਂ ਸਦ ਨਿਭਰੰਤਾ ॥	ਭੈਰ ੫, ੨੧, ੩ : ੨	-	੧੧੪੧
ਚੀਤਿ ਆਵੈ ਤਾਂ ਸਦਾ ਦਇਆਲਾ ਲੋਗਨ ਕਿਆ ਵੇਚਾਰੇ ॥	ਆਸਾ ੫, ੪੯, ੧*: ੧	-	੩੮੩
ਚੀਤਿ ਆਵੈ ਤਾਂ ਸਦਾ ਨਿਹਾਲ ॥	ਭੈਰ ੫, ੨੧, ੨ : ੪	-	੧੧੪੧
ਚੀਤਿ ਆਵੈ ਤਾਂ ਸਭਿ ਦੁਖ ਭੰਜ ॥	ਭੈਰ ੫, ੨੧, ੧ : ੨	-	੧੧੪੧
ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥	ਭੈਰ ੫, ੨੧, ੩ : ੩	-	੧੧੪੧
ਚੀਤਿ ਆਵੈ ਤਾਂ ਸਰਧਾ ਪੂਰੀ ॥	ਭੈਰ ੫, ੨੧, ੧ : ੩	-	੧੧੪੧
ਚੀਤਿ ਆਵੈ ਤਾਂ ਸਰਬ ਕੋ ਰਾਜਾ ॥	ਭੈਰ ੫, ੨੧, ੨ : ੧	-	੧੧੪੧
ਚੀਤਿ ਆਵੈ ਤਾਂ ਸੁੰਨਿ ਸਮਾਇਆ ॥	ਭੈਰ ੫, ੨੧, ੪ : ੨	-	੧੧੪੧
ਚੀਤਿ ਆਵੈ ਤਾਂ ਕਬਹਿ ਨ ਝੂਰੀ ॥	ਭੈਰ ੫, ੨੧, ੧ : ੪	-	੧੧੪੧
ਚੀਤਿ ਆਵੈ ਤਾਂ ਚੂਕੀ ਕਾਣੇ ॥	ਭੈਰ ੫, ੨੧, ੩ : ੪	-	੧੧੪੧
ਚੀਤਿ ਆਵੈ ਤਾਂ ਪੂਰੇ ਕਾਜਾ ॥	ਭੈਰ ੫, ੨੧, ੨ : ੨	-	੧੧੪੧
ਚੀਤਿ ਆਵੈ ਤਾਂ ਮਹਾ ਅਨੰਦ ॥	ਭੈਰ ੫, ੨੧, ੧ : ੧	-	੧੧੪੧
ਚੀਤਿ ਆਵੈ ਤਾਂ ਰੰਗਿ ਗੁਲਾਲ ॥	ਭੈਰ ੫, ੨੧, ੨ : ੩	-	੧੧੪੧
ਚੀਤਿ ਚਿਤਵਉ ਮਿਟੁ ਅੰਧਾਰੇ ਜਿਉ ਆਸ ਚਕਵੀ ਦਿਨੁ ਚਰੈ ॥	ਬਿਲਾ ੫, ਛੰਤ ੩, ੪ : ੫	-	੮੪੭
ਚੀਤਿ ਨ ਆਇਓ ਕਰਤਾ ਸੰਗਾ ॥	ਆਸਾ ੫, ੮੬, ੨ : ੨	-	੩੯੨

ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥	ਰਾਮ ੫, ੫, ੨ : ੧	-	੮੮੪
ਚੀਨਹੁ ਆਪੁ ਜਪਹੁ ਜਗਦੀਸਰੁ ਹਰਿ ਜਗੰਨਾਥੁ ਮਨਿ ਭਾਇਆ ॥	ਮਾਰੂ ੧, ਸੋਲਾ ੨੦, ੧੩ : ੩	-	੧੦੪੧
ਚੀਨਤ ਚੀਤੁ ਨਿਰੰਜਨ ਲਾਇਆ ॥	ਗਉ ਕਬ, ੨੭, ੩ : ੧	-	੩੨੮
ਚੀਨੈ ਆਪੁ ਪਛਾਣੈ ਸੋਈ ਜੋਤੀ ਜੋਤਿ ਮਿਲਾਈ ਹੇ ॥	ਮਾਰੂ ੧, ਸੋਲਾ ੫, ੭ : ੩	-	੧੦੨੪
ਚੀਨੈ ਗਿਆਨੁ ਧਿਆਨੁ ਧਨੁ ਸਾਚੌ ਏਕ ਸਬਦਿ ਲਿਵ ਲਾਵੈ ॥	ਪ੍ਰਭਾ ੧, ੧੭, ੩ : ੧	-	੧੩੩੨
ਚੀਨ੍ਹੈ ਤਤੁ ਗਗਨ ਦਸ ਦੁਆਰ ॥	ਆਸਾ ੧, ੨੦, ੩ : ੩	-	੩੫੫
ਚੀਰੀ ਆਈ ਢਿਲ ਨ ਕਾਊ ॥	ਰਾਮ ੩, ਵਾਰ ੧੧ ਸ, ੧, ੨ : ੧੪	-	੯੫੨
ਚੀਰੀ ਜਾ ਕੀ ਨਾ ਫਿਰੈ ਸਾਹਿਬੁ ਸੋ ਪਰਵਾਣੁ ॥	ਸਾਰ ੪, ਵਾਰ ੫ ਸ, ੨, ੧ : ੨	-	੧੨੩੯
ਚੀਰੀ ਜਿਸ ਕੀ ਚਲਣਾ ਮੀਰ ਮਲਕ ਸਲਾਰ ॥	ਸਾਰ ੪, ਵਾਰ ੫ ਸ, ੨, ੧ : ੩	-	੧੨੩੯
ਚੁਕਾ ਨਿਹੋਰਾ ਸਖੀ ਸਹੇਰੀ ॥	ਆਸਾ ੫, ੫੩, ੧*: ੧	-	੩੮੪
ਚੁਖ ਚੁਖ ਲੇ ਗਏ ਬਾਂਢੇ ਬਾਟਿ ॥	ਭੈਰ ੫, ੪, ੩ : ੨	-	੧੧੩੬
ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥	ਸਲੋ ੩, ੪੧ : ੩	-	੧੪੧੭
ਚੁਪੈ ਚੰਗਾ ਨਾਨਕਾ ਵਿਣੁ ਨਾਵੈ ਮੁਹਿ ਗੰਧੁ ॥	ਮਲਾ ੧, ਵਾਰ ੨੩ ਸ, ੧, ੧ : ੪	-	੧੨੮੮
ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ॥	ਜਪੁ ੧, ੧ : ੪	-	੧
ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹੈ ਛਜ ॥	ਮਲਾ ੧, ਵਾਰ ੧੯ ਸ, ੧, ੧ : ੨	-	੧੨੮੬
ਚੂਕਾ ਗਉਣੁ ਮਿਟਿਆ ਅੰਧਿਆਰੁ ॥	ਪ੍ਰਭਾ ੫, ਅਸ ੩, ੨ : ੧	-	੧੩੪੮
ਚੂਕਾ ਪੜਦਾ ਤਾਂ ਨਦਰੀ ਆਇਆ ॥	ਭੈਰ ੫, ੨੩, ੨ : ੩	-	੧੧੪੧
ਚੂਕਾ ਭਾਰਾ ਕਰਮ ਕਾ ਹੋਏ ਨਿਹਕਰਮਾ ॥	ਮਾਰੂ ੫, ੧੪, ੩ : ੧	-	੧੦੦੨
ਚੂਕਿ ਗਈ ਫਿਰਿ ਆਵਨ ਜਾਨੀ ॥	ਗਉ ਕਬ, ਅਸ ੬੧, ੩ : ੨	-	੩੩੭
ਚੂਕੀਅਲੇ ਮੋਹ ਮਇਆਸਾ ॥	ਰਾਮ ਕਬ, ੧੦, ੩ : ੧	-	੯੭੨
ਚੂਕੀ ਪਿਆਸਾ ਪੂਰਨ ਆਸਾ ਗੁਰਮੁਖਿ ਮਿਲੁ ਨਿਰਗੁਨੀਐ ॥	ਰਾਮ ੫, ਛੰਤ ੧, ੪ : ੫	-	੯੨੪
ਚੂਗਹਿ ਚੋਗ ਅਨੰਦ ਸਿਉ ਜੁਗਤਾ ॥	ਪ੍ਰਭਾ ੫, ਅਸ ੧, ੧ : ੨	-	੧੩੪੭
ਚੂੜਾ ਭੰਨੁ ਪਲੰਘ ਸਿਉ ਮੁੰਧੇ ਸਣੁ ਬਾਹੀ ਸਣੁ ਬਾਹਾ ॥	ਵਡ ੧, ੧, ੧ : ੫	-	੫੫੭
ਚੇਤਸਿ ਨਾਹੀ ਦੁਨੀਆ ਫਨ ਖਾਨੇ ॥	ਸੂਹੀ ਰਵਿ, ੨, ੩ : ੪	-	੭੯੪
ਚੇਤਹਿ ਏਕੁ ਤਹੀ ਸੁਖੁ ਹੋਇ ॥	ਰਾਮ ੧, ਓਅੰ, ੨੩ : ੬	-	੯੩੨
ਚੇਤਹੁ ਬਾਸੁਦੇਉ ਬਨਵਾਲੀ ॥	ਗੂਜ ੧, ਅਸ ੧, ੧*: ੧	-	੫੦੩
ਚੇਤਤ ਚੇਤਤ ਨਿਕਸਿਓ ਨੀਰੁ ॥	ਗਉ ਕਬ, ੨੪, ੩ : ੧	-	੩੨੮
ਚੇਤਨਾ ਹੈ ਤਉ ਚੇਤ ਲੈ ਨਿਸਿ ਦਿਨਿ ਮੈ ਪ੍ਰਾਨੀ ॥	ਤਿਲੰ ੯, ੧, ੧*: ੧	-	੭੨੬
ਚੇਤਾ ਈ ਤਾਂ ਚੇਤਿ ਸਾਹਿਬੁ ਸਚਾ ਸੋ ਧਣੀ ॥	ਗਉ ੫, ਵਾਰ ੨ ਸ, ੫, ੧ : ੧	-	੩੧੮
ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥	ਸਿਰੀ ੧, ਪਹ ੧, ੨ : ੪	-	੭੫
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥	ਬਿਲਾ ਕਬ, ੫, ੨ : ੧	-	੮੫੬
ਚੇਤਿ ਸੁਚੇਤ ਚਿਤ ਹੋਇ ਰਹੁ ਤਉ ਲੈ ਪਰਗਾਸੁ ਉਜਾਰਾ ॥	ਗਉ ਕਬ, ਅਸ ੭੩, ੨ : ੨	-	੩੩੯
ਚੇਤਿ ਗੋਵਿੰਦੁ ਅਰਾਧੀਐ ਹੋਵੈ ਅਨੰਦੁ ਘਣਾ ॥	ਮਾਝ ੫, ਬਾਰਾ, ੨ : ੧	-	੧੩੩
ਚੇਤਿ ਮਨ ਮਹਿ ਹਰਿ ਹਰਿ ਨਿਧਾਨਾ ਏਹ ਨਿਰਮਲ ਰੀਤਿ ॥	ਮਾਰੂ ੫, ੨੬, ੧*: ੨	-	੧੦੦੬
ਚੇਤਿ ਮਨ ਮਹਿ ਤਜਿ ਸਿਆਣਪ ਛੋਡਿ ਸਗਲੇ ਭੇਖ ॥	ਮਾਰੂ ੫, ੨੯, ੨ : ੧	-	੧੦੦੭
ਚੇਤਿ ਮਨਾ ਪਾਰਬ੍ਰਹਮੁ ਪਰਮੇਸਰੁ ਸਰਬ ਕਲਾ ਜਿਨਿ ਧਾਰੀ ॥	ਗਉ ੫, ਛੰਤ ੩, ੩ : ੧	-	੨੪੯
ਚੇਤਿ ਮਿਲਾਏ ਸੋ ਪ੍ਰਭੂ ਤਿਸ ਕੈ ਪਾਇ ਲਗਾ ॥	ਮਾਝ ੫, ਬਾਰਾ, ੨ : ੯	-	੧੩੩
ਚੇਤਿ ਰਾਮੁ ਨਾਹੀ ਜਮ ਪੁਰਿ ਜਾਹਿਗਾ ਜਨੁ ਬਿਚਰੈ ਅਨਰਾਧਾ ॥	ਸਿਰੀ ਬੇਣੀ, ੧, ੧*: ੨	-	੯੩
ਚੇਤੁ ਬਸੰਤੁ ਭਲਾ ਭਵਰ ਸੁਹਾਵੜੇ ॥	ਤੁਖਾ ੧, ਬਾਰਾ, ੫ : ੧	-	੧੧੦੭
ਚੇਰੀ ਸਕਤਿ ਜੀਤਿ ਲੇ ਭਵਣੁ ॥	ਮਲਾ ਨਾਮ, ੧, ੩ : ੪	-	੧੨੯੨
ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ ॥	ਗਉ ੧, ਅਸ ੧੮, ੭ : ੧	-	੨੨੯
ਚੇਰੀ ਤੂ ਰਾਮੁ ਨ ਕਰਸਿ ਭਤਾਰਾ ॥	ਸੋਰ ਕਬ, ੫, ੧*: ੧	-	੬੫੫
ਚੇਰੀ ਤੈ ਸੁਮਤਿ ਕਹਾਂ ਤੇ ਪਾਈ ॥	ਸੋਰ ਕਬ, ੫, ੪ : ੧	-	੬੫੫
ਚੋਆ ਚੰਦਨ ਅਗਰ ਕਪੂਰਿ ॥	ਗਉ ੧, ਅਸ ੧੨, ੨ : ੧	-	੨੨੬
ਚੋਆ ਚੰਦਨ ਸੁਗੰਧ ਬਿਸਥਾਰ ॥	ਆਸਾ ੫, ੧੨, ੩ : ੩	-	੩੭੪
ਚੋਆ ਚੰਦਨ ਦੇਹ ਫੂਲਿਆ ॥	ਗਉ ੫, ੧੩੯*, ੩ : ੧	-	੨੧੦
ਚੋਆ ਚੰਦਨ ਮਰਦਨ ਅੰਗਾ ॥	ਗਉ ਕਬ, ੧੬, ੧ : ੧	-	੩੨੬

ਛੂਟੇ ਤਿਲ ਬੂਆੜ ਜਿਉ ਸੁੰਞੇ ਅੰਦਰਿ ਖੇਤ ॥	ਆਸਾ ੧, ਵਾਰ ੧ ਸ, ੧, ੩ : ੨ -	੪੬੩
ਛੂਟੈ ਤਾ ਕੈ ਬੋਲਿ ਸਾਹਿਬ ਨਦਰਿ ਜਿਸੁ ॥	ਸੂਹੀ ੧, ੫, ੩ : ੩ -	੭੨੯
ਛੁਰੀ ਕਾਢਿ ਲੇਵੈ ਹਥਿ ਦਾਨਾ ॥	ਗਉ ੫, ੧੦੭*, ੨ : ੨ -	੨੦੧
ਛੁਰੀ ਵਗਾਇਨਿ ਤਿਨ ਗਲਿ ਤਾਗ ॥	ਆਸਾ ੧, ਵਾਰ ੧੬ ਸ, ੧, ੨ : ੨ -	੪੭੧
ਛੂਟਸਿ ਨਾਹੀ ਊਭ ਪਇਆਲਿ ॥	ਗਉ ੫, ਸੁਖ ੩, ੪ : ੫ -	੨੬੬
ਛੂਟਸਿ ਪ੍ਰਾਣੀ ਗੁਰਮੁਖਿ ਦਾਸਾ ॥	ਆਸਾ ੧, ਅਸ ੨, ੧*: ੨ -	੪੧੨
ਛੂਟਤ ਨਹੀ ਕੋਟਿ ਲਖ ਬਾਹੀ ॥	ਗਉ ੫, ਸੁਖ ੨, ੩ : ੧ -	੨੬੪
ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥	ਗਉ ਕਬ, ਅਸ ੫੭, ੨ : ੨ -	੩੩੬
ਛੂਟਨ ਬਿਧਿ ਸੁਨੀ ਹਾਂ ॥	ਆਸਾ ੫, ੧੫੯, ੧*: ੪ -	੪੦੯
ਛੂਟਨੁ ਹਰਿ ਕੀ ਸਰਣਿ ਲੇਖੁ ਨਾਨਕ ਲੇਖਿਆ ॥	ਆਸਾ ੫, ੧੧੦, ੪ : ੨ -	੩੯੮
ਛੂਟਰਿ ਤੇ ਗੁਰਿ ਕੀਈ ਸੋੁਹਾਗਨਿ ਹਰਿ ਪਾਇਓ ਸੁਘੜ ਸੁਜਾਨੀ ॥	ਸਾਰ ੫, ੩੧, ੧ : ੧ -	੧੨੧੦
ਛੂਟਿ ਜਾਇ ਸੰਸਾਰ ਤੇ ਰਾਖੈ ਗੋਪਾਲ ॥	ਬਿਲਾ ੫, ੫੭, ੧*: ੨ -	੮੧੫
ਛੂਟੇ ਕੂੰਡੇ ਭੀਗੈ ਪੁਰੀਆ ਚਲਿਓ ਜੁਲਾਹੋ ਰੀਸਾਈ ॥	ਗਉ ਕਬ, ਅਸ ੫੪, ੩ : ੨ -	੩੩੫
ਛੂਟੈ ਸੰਸਾ ਮਿਟਿ ਜਾਹਿ ਦੁਖ ॥	ਗਉ ਕਬ, ਥਿਤੀ, ੮ : ੩ -	੩੪੩
ਛੂਟੈ ਗੁਰਮੁਖਿ ਸਾਚੁ ਕਮਾਇ ॥	ਬਿਲਾ ੧, ਥਿਤੀ, ੧੪ : ੬ -	੮੪੦
ਛੂਟੈ ਗੁਰਮੁਖਿ ਹਰਿ ਗੁਰ ਗਿਆਨੁ ॥	ਆਸਾ ੧, ਅਸ ੯, ੭ : ੪ -	੪੧੬
ਛੂਟੈ ਗੁਰਮੁਖਿ ਦਾਰੂ ਗੁਣ ਗਾਇ ॥	ਬਿਲਾ ੧, ਅਸ ੨, ੩ : ੪ -	੮੩੨
ਛੂਟੈ ਭਰਮੁ ਮਿਲੈ ਗੋਬਿੰਦ ॥	ਗਉ ਕਬ, ਥਿਤੀ, ੧੧ : ੨ -	੩੪੪
ਛੂਟੈ ਰਾਮ ਨਾਮਿ ਦੁਖੁ ਸਾਰਾ ॥	ਬਸੰ ੩, ੧੨, ੪ : ੨ -	੧੧੭੬
ਛੇਆ ਨਿਤ ਦੇਖਹੁ ਜਗਿ ਹੰਢਿ ॥	ਰਾਮ ੧, ਓਅੰ, ੨੪ : ੨ -	੯੩੨
ਛੋਦਿ ਅਹੰਬੁਧਿ ਕਰੁਣਾ ਮੈ ਚਿੰਤ ਮੇਟਿ ਪੁਰਖ ਅਨੰਤ ॥	ਗੂਜ ੫, ਅਸ ੨, ੩ : ੨ -	੫੦੮
ਛੋਰੀਂ ਭਰਮੈ ਮੁਕਤਿ ਨ ਹੋਇ ॥	ਬਿੰਲਾ ੧, ਥਿਤੀ, ੭ : ੪ -	੮੩੯
ਛੈਲ ਲੰਘੰਦੇ ਪਾਰਿ ਗੋਰੀ ਮਨੁ ਧੀਰਿਆ ॥	ਆਸਾ ਫਰ, ੨, ੪ : ੧ -	੪੮੮
ਛੋਛੀ ਨਲੀ ਤੰਤੁ ਨਹੀ ਨਿਕਸੈ ਨਤਰ ਰਹੀ ਉਰਝਾਈ ॥	ਗਉ ਕਬ, ਅਸ ੫੪, ੪ : ੧ -	੩੩੫
ਛੋਡਹਿ ਅੰਨੁ ਕਰਹਿ ਪਾਖੰਡ ॥	ਗੋਂਡ ਕਬ, ੧੧, ੩ : ੧ -	੮੭੩
ਛੋਡਹਿ ਨਾਹੀ ਬਾਪ ਨ ਮਾਊ ॥	ਆਸਾ ੫, ੮੭, ੩ : ੨ -	੩੯੨
ਛੋਡਹੁ ਕਪਟੁ ਹੋਇ ਨਿਰਵੈਰਾ ਸੋ ਪ੍ਰਭੁ ਸੰਗਿ ਨਿਹਾਰੇ ॥	ਸਾਰ ੫, ੮੦, ੧ : ੧ -	੧੨੨੦
ਛੋਡਹੁ ਕਾਮ ਕ੍ਰੋਧੁ ਬੁਰਿਆਈ ॥	ਮਾਰੂ ੧, ਸੋਲਾ ੬, ੮ : ੧ -	੧੦੨੬
ਛੋਡਹੁ ਪ੍ਰਾਣੀ ਕੂੜ ਕਬਾੜਾ ॥	ਮਾਰੂ ੧, ਸੋਲਾ ੬, ੬ : ੧ -	੧੦੨੫
ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥	ਸੋਰ ੧, ੯, ੧ : ੨ -	੫੯੮
ਛੋਡਿ ਉਪਾਵ ਏਕ ਟੇਕ ਰਾਖੁ ॥	ਗਉ ੫, ੧੩੭, ੩ : ੧ -	੧੯੩
ਛੋਡਿਆ ਜਾਇ ਨ ਮੂਕਾ ॥	ਸੋਰ ਕਬ, ੬, ੩ : ੩ -	੬੫੫
ਛੋਡਿ ਆਨ ਬਿਉਹਾਰ ਮਿਥਿਆ ਭਜੁ ਸਦਾ ਭਗਵੰਤ ॥	ਗੂਜ ੫, ੨੬, ੧*: ੨ -	੫੦੧
ਛੋਡਿ ਆਪਤੁ ਬਾਦੁ ਅਹੰਕਾਰਾ ਮਾਨੁ ਸੋਈ ਜੋ ਹੋਗੁ ॥	ਟੋਡੀ ੫, ੮, ੧ : ੨ -	੭੧੩
ਛੋਡਿ ਸਗਲ ਸਿਆਣਪਾ ਸਾਚਿ ਸਬਦਿ ਲਿਵ ਲਾਇ ॥	ਸਿਰੀ ੫, ੯੪, ੧*: ੨ -	੫੧
ਛੋਡਿ ਸਗਲ ਸਿਆਣਪਾ ਮਿਲਿ ਸਾਧ ਤਿਆਗਿ ਗੁਮਾਨੁ ॥	ਮਾਰੂ ੫, ੨੪, ੧ : ੧ -	੧੦੦੬
ਛੋਡਿ ਸਿਆਣਪ ਸਗਲ ਮਨੁ ਤਨੁ ਅਰਪਿ ਧਰਿ ॥	ਗੂਜ ੫, ਵਾਰ, ੬ : ੨ -	੫੧੯
ਛੋਡਿ ਸਿਆਣਪ ਬਹੁ ਚਤੁਰਾਈ ॥	ਰਾਮ ੫, ੨੭, ੪ : ੧ -	੮੯੧
ਛੋਡਿ ਸਿਆਨਪ ਚਾਤੁਰੀ ਦੁਰਮਤਿ ਬੁਧਿ ਤਿਆਗੋ ਰਾਮ ॥	ਬਿਲਾ ੫, ਛੰਤ ੪, ੧ : ੩ -	੮੪੮
ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ ॥	ਸਾਰ ੫, ੨੧, ੧ : ੧ -	੧੨੦੮
ਛੋਡਿ ਸਿਆਨਪ ਬਹੁ ਚਤੁਰਾਈ ਦੁਇ ਕਰ ਜੋੜਿ ਸਾਧ ਮਗਿ ਚਲੁ ॥	ਟੋਡੀ ੫, ੨੬, ੧ : ੧ -	੭੧੭
ਛੋਡਿਹੁ ਨਿੰਦਾ ਤਾਤਿ ਪਰਾਈ ॥	ਮਾਰੂ ੧, ਸੋਲਾ ੬, ੭ : ੧ -	੧੦੨੬
ਛੋਡਿ ਕਤੇਬ ਕਰੈ ਸੈਤਾਨੀ ॥	ਭੈਰ ਕਬ, ੧੫, ੩ : ੨ -	੧੧੬੧
ਛੋਡਿ ਕਪਟੁ ਨਿਤ ਹਰਿ ਭਜੁ ਬਵਰੇ ॥	ਬਿਲਾ ਕਬ, ੮, ੧*: ੨ -	੮੫੭
ਛੋਡਿ ਖਿਆਲ ਦੁਨੀਆ ਕੇ ਧੰਧੇ ॥	ਮਾਰੂ ੫, ਸੋਲਾ ੧੨, ੧ : ੨ -	੧੦੮੩
ਛੋਡਿ ਗਏ ਬਹੁ ਲੋਗ ਭੋਗ ॥	ਗਉ ੫, ੧੩੯*, ੧ : ੨ -	੨੧੦
ਛੋਡਿ ਚਲਿਆ ਤਾ ਫਿਰਿ ਪਛੁਤਾਨਾ ॥	ਸੂਹੀ ੫, ੧੪, ੩ : ੨ -	੭੪੦

ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥	ਗਉ ੫, ੧੧੩, ੨ : ੨	-	੧੯੮
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥	ਬਿਹਾ ੫, ੮, ੪ : ੫	-	੫੪੭
ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥	ਰਾਮ ਨਾਮ, ੪, ੧*: ੧	-	੯੭੩
ਛੋਡਿ ਛੋਡਿ ਰੇ ਬਿਖਿਆ ਕੇ ਰਸੂਆ ॥	ਗਉ ੫, ੧੨੭*, ੧*: ੧	-	੨੦੬
ਛੋਡਿ ਜਾਇ ਖਿਨ ਭੀਤਰਿ ਤਾ ਕਉ ਉਆ ਕਉ ਫਿਰਿ ਫਿਰਿ ਧਾਵਸਿ ਰੇ ॥	ਮਾਰੂ ੫, ੭,.੧ : ੨	-	੧੦੦੦
ਛੋਡਿ ਜਾਇ ਤਾਹੂ ਕਾ ਜਤਨੁ ॥	ਰਾਮ ੫, ੩੨, ੧ : ੨	-	੮੯੨
ਛੋਡਿ ਜਾਇ ਤਿਸ ਕਾ ਸ੍ਰਮੁ ਕਰੈ ॥	ਗਉ ੫, ਸੁਖ ੪, ੪ : ੫	-	੨੬੭
ਛੋਡਿ ਜਾਹਿ ਸੇ ਕਰਹਿ ਪਰਾਲ ॥	ਧਨਾ ੫, ੨੨, ੧ : ੧	-	੬੭੬
ਛੋਡਿ ਜਾਹਿ ਜੋ ਸਗਲ ਕਉ ਫਿਰਿ ਫਿਰਿ ਲਪਟਾਊ ॥	ਸੂਹੀ ੫, ੪੩, ੧ : ੨	-	੭੪੫
ਛੋਡਿ ਜਾਹਿ ਝੂਠੇ ਸਭਿ ਧੰਧੇ ॥	ਸੂਹੀ ੫, ੮, ੩*: ੨	-	੭੩੮
ਛੋਡਿ ਜਾਹਿ ਤਿਨ ਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ॥	ਆਸਾ ੫, ੧੨੭, ੩ : ੨	-	੪੦੩
ਛੋਡਿ ਜਾਹਿ ਵਾਹੂ ਚਿਤੁ ਲਾਇਓ ॥	ਟੋਡੀ ੫, ੧੬, ੨ : ੨	-	੭੧੫
ਛੋਡਿ ਨ ਜਾਈ ਸਦ ਹੀ ਸੰਗੇ ਅਨਦਿਨੁ ਗੁਰ ਮਿਲਿ ਗਾਏ ॥	ਦੇਵ ੫, ੨੭, ੧*: ੨	-	੫੩੩
ਛੋਡਿ ਨ ਜਾਈ ਸਰਪਰ ਤਾਰੈ ॥	ਗਉ ੫, ੧੦੧, ੧*: ੨	-	੧੯੬
ਛੋਡਿ ਪਸਾਰੁ ਈਹਾ ਰਹੁ ਬਪੁਰੀ ਕਹੁ ਕਬੀਰ ਸਮਝਾਈ ॥	ਗਉ ਕਬ, ਅਸ ੫੪, ੪ : ੨	-	੩੩੫
ਛੋਡਿ ਪ੍ਰਪੰਚੁ ਪ੍ਰਭ ਸਿਉ ਰਚਹੁ ਤਜਿ ਕੂੜੇ ਨੇਹ ॥	ਬਿਲਾ ੫, ੪੭, ੨ : ੨	-	੮੧੨
ਛੋਡਿ ਬਹੈ ਤਉ ਛੂਟੈ ਨਾਹੀ ॥	ਮਾਰੂ ੫, ਅਸ ੭, ੬ : ੧	-	੧੦੧੯
ਛੋਡਿ ਮਾਇਆ ਕੇ ਧੰਧ ਸੁਆਉ ॥	ਰਾਮ ੫, ੮, ੧*: ੩	-	੮੮੫
ਛੋਡਿ ਮਾਨੁ ਹਰਿ ਚਰਨ ਗਹੀਜੈ ॥	ਗਉ ੫, ੧੦੧, ੩ : ੨	-	੧੯੬
ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥	ਭੈਰ ਨਾਮ, ੧੦, ੬ : ੨	-	੧੧੬੫
ਛੋਡਿ ਵਡਾਈ ਅਪਣੇ ਖਸਮ ਸਮਾਵੈ ॥	ਆਸਾ ੧, ੨੬, ੪*: ੨	-	੩੫੭
ਛੋਡੀਲੇ ਪਾਖੰਡਾ ॥	ਆਸਾ ੧, ਵਾਰ ੧੬ ਸ, ੧, ੧ : ੪	-	੪੭੧
ਛੋੜਿ ਮਾਨੁ ਤਜਿ ਗੁਮਾਨੁ ਮਿਲਿ ਸਾਧੂਆ ਕੈ ਸੰਗਿ ॥	ਮਲਾ ੫, ੨੮, ੧ : ੧	-	੧੨੭੨
ਜਉ ਅਬ ਕੀ ਬਾਰ ਨ ਜੀਵੈ ਗਾਇ ॥	ਭੈਰ ਨਾਮ, ੧੦, ੨੬ : ੧	-	੧੧੬੬
ਜਉ ਸਹਜ ਨ ਮਿਲਿਓ ਸੋਈ ॥	ਸੋਰ_ਕਬ, ੭, ੧ : ੪	-	੬੫੫
ਜਉ ਸੰਚੈ ਤਉ ਭਉ ਮਨ ਮਾਹੀ ॥	ਮਾਰੂ ੫, ਅਸ ੭, ੬ : ੨	-	੧੦੧੯
ਜਉ ਸਭ ਘਟਿ ਪ੍ਰਭੂ ਨਿਵਾਸ ॥	ਕਾਨ ੫, ੩੩, ੨ : ੩	-	੧੩੦੪
ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ ॥	ਪ੍ਰਭਾ ਕਬ, ੪, ੧ : ੨	-	੧੩੫੦
ਜਉ ਸਰਧਨੁ ਨਿਰਧਨ ਕੈ ਜਾਇ ॥	ਭੈਰ ਕਬ, ੮, ੨ : ੧	-	੧੧੫੯
ਜਉ ਸਾਧਸੰਗੁ ਪਾਏ ॥	ਸਾਰ ੫, ੧੩੦, ੨ : ੫	-	੧੨੨੯
ਜਉ ਸਾਧੂ ਕਰੁ ਮਸਤਕਿ ਧਰਿਓ ਤਬ ਹਮ ਮੁਕਤ ਭਏ ॥	ਗਉ ੫, ੧੫੯*, ੨ : ੨	-	੨੧੪
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥	ਸਲੋ ੯, ੨੭ : ੧	-	੧੪੨੭
ਜਉ ਸੁਪ੍ਰਸੰਨ ਹੋਇਓ ਪ੍ਰਭੁ ਮੇਰਾ ॥	ਆਸਾ ੫, ੭੨, ੧ : ੧	-	੩੮੮
ਜਉ ਸੁਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ॥	ਬਿਲਾ ੫, ੧੨੭, ੧*: ੨	-	੮੨੯
ਜਉ ਸੁਪ੍ਰਸੰਨ ਭਏ ਪ੍ਰਭ ਠਾਕੁਰ ਸਭੁ ਆਨਦ ਰੂਪੁ ਦਿਖਾਇਓ ॥	ਗਉ ੫, ੧੩੬*, ੩ : ੨	-	੨੦੯
ਜਉ ਸੁਰਿਜਨੁ ਗ੍ਰਿਹ ਭੀਤਰਿ ਆਇਓ ਤਬ ਮੁਖੁ ਕਾਜਿ ਲਜੋ ॥	ਸਾਰ ੫, ੩, ੧ : ੨	-	੧੨੦੩
ਜਉ ਹਉ ਬਉਰਾ ਤਉ ਰਾਮ ਤੋਰਾ ॥	ਭੈਰ ਕਬ, ੬, ੧*: ੧	-	੧੧੫੮
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥	ਸੋਰ ਰਵਿ, ੨, ੧ : ੧	-	੬੫੮
ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥	ਸਵ ੪, ਨਲ੍ਯ, ੯ : ੫	-	੧੪੦੦
ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥	ਗਉ ੫, ੧੫੨*, ੪ : ੧	-	੨੧੩
ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ ॥	ਸਾਰ ੫, ੨੧, ੧ : ੨	-	੧੨੦੮
ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥	ਗਉ ੫, ੧੫੩*, ੧ : ੨	-	੨੧੩
ਜਉ ਕਹਹੁ ਮੁਖਹੁ ਸੇਵਕ ਇਹ ਬੈਸੀਐ ਸੁਖ ਨਾਨਕ ਅੰਤੁ ਨ ਜਾਨਾਂ ॥	ਸਾਰ ੫, ੪੬, ੨ : ੨	-	੧੨੧੩
ਜਉ ਕਾਢਿਓ ਤਉ ਨਦਰਿ ਨਿਹਾਲ ॥	ਰਾਮ ੫, ੫੧, ੪ : ੨	-	੮੯੯
ਜਉ ਕਿਰਪਾ ਗੋਬਿੰਦ ਭਈ ॥	ਆਸਾ ੫, ੧੨੪, ੧*: ੧	-	੪੦੨
ਜਉ ਕ੍ਰਿਪਾਲ ਗੁਰੁ ਪੂਰਾ ਭੇਟਿਆ ਤਉ ਆਨਦ ਸਹਜੇ ॥	ਗਉ ੫, ੧੫੯*, ੧ : ੨	-	੨੧੪
ਜਉ ਗੁਰਦੇਉ ਊਚ ਪਦ ਬੂਝੈ ॥	ਭੈਰ ਨਾਮ, ੧੧, ੪ : ੨	-	੧੧੬੬

ਜਉ ਗੁਰਦੇਉ ਅਠਦਸ ਬਿਉਹਾਰ ॥	ਭੈਰ ਨਾਮ, ੧੧, ੯ : ੧	-	੧੧੬੭
ਜਉ ਗੁਰਦੇਉ ਅਠਾਰਹ ਭਾਰ ॥	ਭੈਰ ਨਾਮ, ੧੧, ੯ : ੨	-	੧੧੬੭
ਜਉ ਗੁਰਦੇਉ ਸਦਾ ਸਾਬਾਸਿ ॥	ਭੈਰ ਨਾਮ, ੧੧, ੪ : ੪	-	੧੧੬੬
ਜਉ ਗੁਰਦੇਉ ਸਦਾ ਬੈਰਾਗੀ ॥	ਭੈਰ ਨਾਮ, ੧੧, ੫ : ੧	-	੧੧੬੬
ਜਉ ਗੁਰਦੇਉ ਸਭੈ ਬਿਖੁ ਮੇਵਾ ॥	ਭੈਰ ਨਾਮ, ੧੧, ੭ : ੪	-	੧੧੬੭
ਜਉ ਗੁਰਦੇਉ ਸਿਹਜ ਨਿਕਸਾਈ ॥	ਭੈਰ ਨਾਮ, ੧੧, ੬ : ੪	-	੧੧੬੭
ਜਉ ਗੁਰਦੇਉ ਕੰਧੁ ਨਹੀ ਹਿਰੈ ॥	ਭੈਰ ਨਾਮ, ੧੧, ੬ : ੧	-	੧੧੬੭
ਜਉ ਗੁਰਦੇਉ ਤ ਉਤਰੈ ਪਾਰਿ ॥	ਭੈਰ ਨਾਮ, ੧੧, ੧ : ੨	-	੧੧੬੬
ਜਉ ਗੁਰਦੇਉ ਤ ਅਕਥ ਕਹਾਨੀ ॥	ਭੈਰ ਨਾਮ, ੧੧, ੩ : ੨	-	੧੧੬੬
ਜਉ ਗੁਰਦੇਉ ਤ ਅਠਸਠਿ ਨਾਇਆ ॥	ਭੈਰ ਨਾਮ, ੧੧, ੭ : ੧	-	੧੧੬੭
ਜਉ ਗੁਰਦੇਉ ਤ ਅੰਮ੍ਰਿਤ ਦੇਹ ॥	ਭੈਰ ਨਾਮ, ੧੧, ੩ : ੩	-	੧੧੬੬
ਜਉ ਗੁਰਦੇਉ ਤ ਅੰਮ੍ਰਿਤ ਬਾਨੀ ॥	ਭੈਰ ਨਾਮ, ੧੧, ੩ : ੧	-	੧੧੬੬
ਜਉ ਗੁਰਦੇਉ ਤ ਸੰਸਾ ਟੂਟੈ ॥	ਭੈਰ ਨਾਮ, ੧੧, ੮ : ੧	-	੧੧੬੭
ਜਉ ਗੁਰਦੇਉ ਤ ਸੀਸੁ ਅਕਾਸਿ ॥	ਭੈਰ ਨਾਮ, ੧੧, ੪ : ੩	-	੧੧੬੬
ਜਉ ਗੁਰਦੇਉ ਤ ਛਾਪਰਿ ਛਾਈ ॥	ਭੈਰ ਨਾਮ, ੧੧, ੬ : ੩	-	੧੧੬੭
ਜਉ ਗੁਰਦੇਉ ਤ ਜਨਮਿ ਨ ਮਰੈ ॥	ਭੈਰ ਨਾਮ, ੧੧, ੮ : ੪	-	੧੧੬੭
ਜਉ ਗੁਰਦੇਉ ਤ ਜਮ ਤੇ ਛੂਟੈ ॥	ਭੈਰ ਨਾਮ, ੧੧, ੮ : ੨	-	੧੧੬੭
ਜਉ ਗੁਰਦੇਉ ਤ ਜੀਵਤ ਮਰੈ ॥	ਭੈਰ ਨਾਮ, ੧੧, ੧ : ੪	-	੧੧੬੬
ਜਉ ਗੁਰਦੇਉ ਤ ਦੁਆਦਸ ਸੇਵਾ ॥	ਭੈਰ ਨਾਮ, ੧੧, ੭ : ੩	-	੧੧੬੭
ਜਉ ਗੁਰਦੇਉ ਤ ਨਾਮੁ ਦ੍ਰਿੜਾਵੈ ॥	ਭੈਰ ਨਾਮ, ੧੧, ੨ : ੧	-	੧੧੬੬
ਜਉ ਗੁਰਦੇਉ ਤਨਿ ਚਕ੍ਰ ਲਗਾਇਆ ॥	ਭੈਰ ਨਾਮ, ੧੧, ੭ : ੨	-	੧੧੬੭
ਜਉ ਗੁਰਦੇਉ ਤ ਬੈਕੁੰਠ ਤਰੈ ॥	ਭੈਰ ਨਾਮ, ੧੧, ੧ : ੩	-	੧੧੬੬
ਜਉ ਗੁਰਦੇਉ ਤ ਭਉਜਲ ਤਰੈ ॥	ਭੈਰ ਨਾਮ, ੧੧, ੮ : ੩	-	੧੧੬੭
ਜਉ ਗੁਰਦੇਉ ਤ ਮਿਲੈ ਮੁਰਾਰਿ ॥	ਭੈਰ ਨਾਮ, ੧੧, ੧ : ੧	-	੧੧੬੬
ਜਉ ਗੁਰਦੇਉ ਦੇਹੁਰਾ ਫਿਰੈ ॥	ਭੈਰ ਨਾਮ, ੧੧, ੬ : ੨	-	੧੧੬੭
ਜਉ ਗੁਰਦੇਉ ਨ ਦਹ ਦਿਸ ਧਾਵੈ ॥	ਭੈਰ ਨਾਮ, ੧੧, ੨ : ੨	-	੧੧੬੬
ਜਉ ਗੁਰਦੇਉ ਨ ਮਰਿਬੋ ਝੂਰਿ ॥	ਭੈਰ ਨਾਮ, ੧੧, ੨ : ੪	-	੧੧੬੬
ਜਉ ਗੁਰਦੇਉ ਨਾਮੁ ਜਪਿ ਲੇਹਿ ॥	ਭੈਰ ਨਾਮ, ੧੧, ੩ : ੪	-	੧੧੬੬
ਜਉ ਗੁਰਦੇਉ ਪੰਚ ਤੇ ਦੂਰਿ ॥	ਭੈਰ ਨਾਮ, ੧੧, ੨ : ੩	-	੧੧੬੬
ਜਉ ਗੁਰਦੇਉ ਪਰ ਨਿੰਦਾ ਤਿਆਗੀ ॥	ਭੈਰ ਨਾਮ, ੧੧, ੫ : ੨	-	੧੧੬੬
ਜਉ ਗੁਰਦੇਉ ਬੁਰਾ ਭਲਾ ਏਕ ॥	ਭੈਰ ਨਾਮ, ੧੧, ੫ : ੩	-	੧੧੬੭
ਜਉ ਗੁਰਦੇਉ ਭਵਨ ਤ੍ਰੈ ਸੂਝੈ ॥	ਭੈਰ ਨਾਮ, ੧੧, ੪ : ੧	-	੧੧੬੬
ਜਉ ਗੁਰਦੇਉ ਲਿਲਾਟਹਿ ਲੇਖ ॥	ਭੈਰ ਨਾਮ, ੧੧, ੫ : ੪	-	੧੧੬੭
ਜਉ ਗੁਰਮੁਖਿ ਰਾਮ ਨਾਮ ਲਿਵ ਲਾਈ ॥	ਗਉ ੫, ਬਾਅ, ੪੪ : ੪	-	੨੫੯
ਜਉ ਗ੍ਰਿਹਿ ਲਾਲੁ ਰੰਗੀਓ ਆਇਆ ਤਉ ਮੈ ਸਭਿ ਸੁਖ ਪਾਏ ॥	ਮਲਾ ੫, ੧, ੩ : ੨	-	੧੨੬੬
ਜਉ ਘਟ ਭੀਤਰਿ ਹੈ ਮਲਨਾਂ ॥	ਸੋਰ ਕਬ, ੮, ੧*: ੨	-	੬੫੬
ਜਉ ਛੂਟਉ ਤਉ ਜਾਇ ਪਇਆਲ ॥	ਰਾਮ ੫, ੫੧, ੪ : ੧	-	੯੯੯
ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ ॥	ਮਾਰੂ ਕਬ, ੧, ੨ : ੧	-	੧੧੦੬
ਜਉ ਜਾਚਉ ਤਉ ਕੇਵਲ ਰਾਮ ॥	ਭੈਰ ਕਬ, ਅਸ ੨, ੧*: ੧	-	੧੧੬੨
ਜਉ ਜਾਨਿਆ ਤਉ ਮਨੁ ਮਾਨਿਆ ॥	ਸੋਰ ਕਬ, ੧੦, ੨ : ੪	-	੬੫੬
ਜਉ ਜਾਨੈ ਹਉ ਭਗਤੁ ਗਿਆਨੀ ॥	ਗਉ ੫, ਬਾਅ, ੨੪ : ੩	-	੨੫੫
ਜਉ ਜਾਨੈ ਮੈ ਕਥਨੀ ਕਰਤਾ ॥	ਗਉ ੫, ਬਾਅ, ੨੪ : ੫	-	੨੫੫
ਜਉ ਡਰ ਡਰੈ ਤਾ ਫਿਰਿ ਡਰੁ ਲਾਗੈ ॥	ਗਉ ਕਬ, ਬਾਅ, ੧੯ : ੩	-	੩੪੧
ਜਉ ਤਉ ਪ੍ਰੇਮ ਖੇਲਣ ਕਾ ਚਾਉ ॥	ਸਲੋ ੧, ੨੦ : ੧	-	੧੪੧੨
ਜਉ ਤ ਸਭ ਸੁਖ ਇਤ ਉਤ ਤੁਮ ਬੰਛਵਹੁ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਪ੍ਰਾਨੀਅਹੁ ॥	ਸਵ ੪, ਨਲ੍ਯ, ੧੩ : ੫	-	੧੪੦੦
ਜਉ ਤਤੁ ਬਿਚਾਰੈ ਕੋਈ ॥	ਸੋਰ ਨਾਮ, ੩, ੧ : ੪	-	੬੫੭

ਜਹ ਜਹ ਦੇਖਉ ਤਹ ਤਹ ਸਾਚਾ ॥	ਗਉ ੧, ਅਸ ੮, ੪ : ੧	-	੨੨੪
ਜਹ ਜਹ ਦੇਖਉ ਤਹ ਤਹ ਸੁਆਮੀ ਕੋਇ ਨ ਪਹੁਚਨਹਾਰ ॥	ਧਨਾ ੫, ੫੨, ੧ : ੧	-	੬੮੩
ਜਹ ਜਹ ਦੇਖਉ ਤਹ ਤਹ ਰਾਮਾ ॥	ਗੋਂਡ ਨਾਮ, ੨, ੪ : ੧	-	੮੭੩
ਜਹ ਜਹ ਦੇਖਾ ਤਹ ਏਕੋ ਸੋਈ ਇਹ ਗੁਰਮਤਿ ਬੁਧਿ ਪਾਈ ॥	ਮਲਾ ੩, ੭, ੪ : ੧	-	੧੨੬੦
ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥	ਭੈਰ ੪, ੪, ੨ : ੧	-	੧੧੩੪
ਜਹ ਜਹ ਦੇਖਾ ਤਹ ਜੋਤਿ ਤੁਮਾਰੀ ਤੇਰਾ ਰੂਪੁ ਕਿਨੇਹਾ ॥	ਸੋਰ ੧, ੪, ੨ : ੧	-	੫੯੬
ਜਹ ਜਹ ਦੇਖਾ ਤਹ ਤਹ ਸੁਆਮੀ ॥	ਮਾਝ ੪, ੭, ੨ : ੧	-	੯੬
ਜਹ ਜਹ ਦੇਖਾ ਤਹ ਤਹ ਸੋਈ ॥	ਪ੍ਰਭਾ ੧, ਅਸ ੩, ੬ : ੧	-	੧੩੪੩
ਜਹ ਜਹ ਦੇਖਾ ਤਹ ਤਹ ਤੂ ਹੈ ਤੁਝ ਤੇ ਨਿਕਸੀ ਫੂਟਿ ਮਰਾ ॥	ਸਿਰੀ ੧, ੩੧, ੧ : ੨	-	੨੫
ਜਹ ਜਹ ਦੇਖਾ ਤਹ ਨਰਹਰੀ ॥	ਰਾਮ ੧, ੨, ੧ : ੨	-	੮੭੬
ਜਹ ਜਹ ਦੇਖਾ ਤਹ ਰਹਿਆ ਸਮਾਈ ॥	ਬਿਲਾ ੫, ੯੧, ੧*: ੨	-	੮੨੨
ਜਹ ਜਹ ਪੇਖਉ ਤਹ ਹਜੂਰਿ ਦੂਰਿ ਕਤਹੁ ਨ ਜਾਈ ॥	ਧਨਾ ੫, ੨੭, ੧ : ੧	-	੬੭੭
ਜਹ ਜਹ ਪੇਖਉ ਤਹ ਨਾਰਾਇਣ ਸਗਲ ਘਟਾ ਮਹਿ ਤਾਗਾ ॥	ਧਨਾ ੫, ੪੭, ੨ : ੧	-	੬੮੨
ਜਹ ਜਹ ਭਾਣਾ ਤਹ ਤਹ ਰਾਖੇ ॥	ਗਉ ੫, ਸੁਖ ੧੦, ੫ : ੯	-	੨੭੬
ਜਹ ਜਹ ਮਨ ਤੂੰ ਧਾਵਦਾ ਤਹ ਤਹ ਹਰਿ ਤੇਰੈ ਨਾਲੇ ॥	ਆਸਾ ੩, ਛੰਤ ੭, ੩ : ੧	-	੪੪੦
ਜਹ ਜਹ ਰਖਹਿ ਆਪਿ ਤਹ ਜਾਇ ਖੜੋਵਣਾ ॥	ਗੂਜ ੫, ਵਾਰ, ੧੮ : ੨	-	੫੨੩
ਜਹ ਜਪੀਐ ਪ੍ਰਭ ਕੇਵਲ ਨਾਮੁ ॥	ਗਉ ੫, ੧੫੮, ੩ : ੨	-	੧੯੭
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ॥	ਗਉ ੫, ੧੫੮, ੪ : ੧	-	੧੯੭
ਜਹ ਜਾਈਐ ਤਹ ਨਾਲਿ ਮੇਰਾ ਸੁਆਮੀ ਹਰਿ ਅਪਨੀ ਪੈਜ ਰਖੈ ਜਨ ਦਾਸਾ ॥	ਗੋਂਡ ੪, ੨, ੧*: ੨	-	੮੬੦
ਜਹ ਜਾਈਐ ਤਹਾ ਸੁਹੇਲੇ ॥	ਸੋਰ ੫, ੫੯, ੧ : ੩	-	੬੨੩
ਜਹ ਜਾਨੋ ਸੋ ਚੀਤਿ ਨ ਆਵੈ ਅਹੰਬੁਧਿ ਭਏ ਆਂਧੇ ॥	ਆਸਾ ੫, ੧੨੬, ੧ : ੨	-	੪੦੨
ਜਹ ਜਾਨੋ ਤਹ ਰਹਨੁ ਨ ਪਾਵੈ ॥	ਮਾਰੂ ੫, ੧੯, ੩ : ੩	-	੧੦੦੫
ਜਹ ਜੋਤਿ ਸਰੂਪੀ ਜੋਤਿ ਸੰਗਿ ਸਮਾਵੈ ॥	ਗਉ ੫, ਸੁਖ ੨੧, ੪ : ੭	-	੨੯੧
ਜਹ ਝਿਲਿ ਮਿਲਿ ਕਾਰੁ ਦਿਸੰਤਾ ॥	ਸੋਰ ਨਾਮ, ੧, ੨ : ੧	-	੬੫੭
ਜਹ ਤੇ ਉਠਿਓ ਤਹ ਹੀ ਆਇਓ ਸਭ ਹੀ ਏਕੈ ਏਕਾ ॥	ਸਾਰ ੫, ੨੭, ੨ : ੧	-	੧੨੦੯
ਜਹ ਤੇ ਉਪਜਿਓ ਤਹੀ ਸਮਾਇਓ ਇਹ ਬਿਧਿ ਜਾਨੀ ਤਬਹੂੰ ॥	ਦੇਵ ੫, ੪, ੧ : ੧	-	੫੨੯
ਜਹ ਤੇ ਉਪਜਿਓ ਤਹੀ ਸਮਾਨੋ ਸਾਈ ਬਸਤੁ ਅਹੀ ॥	ਸਾਰ ੫, ੮੩, ੨ : ੧	-	੧੨੨੦
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ ॥	ਮਾਝ ੫, ਬਾਰਾ, ੧੧ : ੫	-	੧੩੫
ਜਹ ਤੇ ਉਪਜੀ ਤਹੀ ਸਮਾਨੀ ਇਹ ਬਿਧਿ ਬਿਸਰੀ ਤਬ ਹੀ ॥	ਗਉ ਕਬ, ਅਸ ੫੧, ੨ : ੧	-	੩੩੪
ਜਹ ਦਰਗਹਿ ਪ੍ਰਭੁ ਲੇਖਾ ਮਾਗੈ ਤਹ ਛੁਟੈ ਨਾਮੁ ਧਿਆਇਥਈ ॥	ਕਲਿ ੪, ੪, ੧ : ੨	-	੧੩੨੦
ਜਹ ਦੁਰਗੰਧ ਤਹਾ ਤੂ ਬੈਸਹਿ ਮਹਾ ਬਿਖਿਆ ਮਦ ਚਾਖੀ ॥	ਸਾਰ ੫, ੧੨੨, ੧*: ੨	-	੧੨੨੭
ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧਸੰਗਿ ਨ ਡਰਪੀਐ ॥	ਆਸਾ ੫, ਛੰਤ ੪, ੧ : ੪	-	੪੫੪
ਜਹ ਦੇਖਉ ਤਹ ਏਕੰਕਾਰੁ ॥	ਗਉ ੧, ਅਸ ੧੫, ੫ : ੩	-	੨੨੭
ਜਹ ਦੇਖਉ ਤਹ ਏਕੋ ਏਕਾ ॥	ਬਿਲਾ ੧, ਥਿਤੀ, ੧੪ : ੧	-	੮੪੦
ਜਹ ਦੇਖਉ ਤਹ ਸੰਗਿ ਏਕੋ ਰਵਿ ਰਹਿਆ ॥	ਆਸਾ ੫, ਛੰਤ ੯, ੩ : ੧	-	੪੫੮
ਜਹ ਦੇਖਉ ਤਹ ਸਾਰਿਗਪਾਣਿ ॥	ਬਸੰ ੧, ਅਸ ੫, ੨ : ੨	-	੧੧੮੯
ਜਹ ਦੇਖਉ ਤਹ ਨਾਲਿ ਗੁਰਿ ਦੇਖਾਲਿਆ ॥	ਸੂਹੀ ੧, ਅਸ ੫, ੨ : ੧	-	੭੫੨
ਜਹ ਦੇਖਉ ਤਹ ਮਹਾ ਚੰਡਾਲ ॥	ਪ੍ਰਭਾ ੫, ਅਸ ੧, ੪ : ੩	-	੧੩੪੭
ਜਹ ਦੇਖਉ ਤਹ ਰਹਿਆ ਸਮਾਇ ॥	ਬਸੰ ਕਬ, ੧, ੧*: ੨	-	੧੧੯੩
ਜਹ ਦੇਖਉ ਤਹ ਰਵਿ ਰਹੇ ਰਖੁ ਰਾਖਨਹਾਰਾ ॥	ਗਉ ੧, ਅਸ ੧੭, ੨ : ੧	-	੨੨੮
ਜਹ ਦੇਖਾ ਸਚੁ ਸਭਨੀ ਥਾਈ ॥	ਮਾਝ ੩, ਅਸ ੧੮, ੨ : ੧	-	੧੧੯
ਜਹ ਦੇਖਾ ਤਹ ਅੰਤਰਜਾਮੀ ॥	ਮਾਰੂ ੫, ਸੋਲਾ ੧੩, ੯ : ੧	-	੧੦੮੫
ਜਹ ਦੇਖਾ ਤਹ ਅਵਰੁ ਨ ਕੋਇ ॥	ਧਨਾ ੧, ਅਸ ੨, ੧ : ੪	-	੬੮੬
ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸਬਦਿ ਧੁਰੇ ॥	ਭੈਰ ੧, ਅਸ ੧, ੧*: ੨	-	੧੧੫੩
ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥	ਸਲੋ ੩, ੮ : ੨	-	੧੪੧੩
ਜਹ ਦੇਖਾ ਤਹ ਏਕੁ ਤੂ ਅੰਤੁ ਨ ਪਾਰਾਵਾਰੁ ॥	ਰਾਮ ੧, ਓਅੰ, ੩੪ : ੬	-	੯੩੪

ਜਹਾ ਕਹਾ ਤੁਝੁ ਰਾਖੈ ਸਭ ਠਾਈ ਸੋ ਐਸਾ ਪ੍ਰਭੁ ਸੇਵਿ ਸਦਾ ਤੂ ਅਪਨਾ ॥	ਗੋਂਡ ੪, ੩, ੧*: ੨	-	੮੬੦
ਜਹਾ ਕਹਾਂ ਪ੍ਰਭੁ ਤੂੰ ਵਰਤੰਤਾ ॥	ਭੈਰ ੫, ੨, ੨ : ੨	-	੧੧੩੬
ਜਹਾਂ ਕੀਰਤਨੁ ਸਾਧਸੰਗਤਿ ਰਸੁ ਤਹ ਸਘਨ ਬਾਸ ਫਲਾਂਨਦ ॥	ਸਾਰ ੫, ੭, ੨ : ੨	-	੧੨੦੪
ਜਹਾ ਜਹਾ ਇਹ ਦੇਹੀ ਧਾਰੀ ਰਹਨੁ ਨ ਪਾਇਓ ਕਬਹੂੰ ॥	ਦੇਵ ੫, ੪, ੧ : ੨	-	੫੨੯
ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥	ਗੋਂਡ ਨਾਮ, ੩, ੨ : ੧	-	੮੭੩
ਜਹਾ ਜਾਉ ਤਹ ਵੇਖਾ ਸੋਇ ॥	ਆਸਾ ੩, ੪੮, ੩ : ੩	-	੩੬੩
ਜਹਾ ਜਾਈਐ ਤਹ ਜਲ ਪਖਾਨ ॥	ਬਸੰ ਰਾਮਾ, ੧, ੨ : ੧	-	੧੧੯੫
ਜਹਾ ਜਾਣਾ ਸੋ ਥਾਨੁ ਵਿਸਾਰਿਓ ਇਕ ਨਿਮਖ ਨਹੀ ਮਨੁ ਲਾਇਓ ॥	ਮਾਰੂ ੫, ਅਸ ੧, ੫ : ੧	-	੧੦੧੭
ਜਹਾ ਤ੍ਰਿਖਾ ਮਨ ਤੁਝੁ ਆਕਰਖੈ ॥	ਗਉ ੫, ਸੁਖ ੨, ੬ : ੯	-	੨੬੪
ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥	ਸੋਰ ੪, ਵਾਰ ੨੮ ਸ, ੨, ੨ : ੨	-	੬੫੩
ਜਹਾ ਦੇਖਾ ਤਹਾ ਸੁਆਮੀ ਪਾਰਬ੍ਰਹਮੁ ਸਭ ਠਾਏ ॥	ਬਿਹਾ ੫, ੧, ੪ : ੫	-	੫੪੨
ਜਹਾਂ ਨਾਮੁ ਮਿਲੈ ਤਹ ਜਾਉ ॥	ਆਸਾ ੧, ਅਸ ੭, ੫ : ੧	-	੪੧੪
ਜਹਾ ਪਠਾਵਉ ਜਾਂਉ ਤਤੀ ਰੀ ॥	ਸੂਹੀ ੫, ੧੦, ੨ : ੨	-	੭੩੯
ਜਹਾ ਪਠਾਵਹੁ ਤਹ ਤਹ ਜਾਈਂ ॥	ਆਸਾ ੫, ੬੦, ੧ : ੧	-	੩੯੬
ਜਹ ਪੰਥਿ ਤੇਰਾ ਕੋ ਨ ਸਿਞਾਨੂ ॥	ਗਉ ੫, ਸੁਖ ੨, ੪ : ੫	-	੨੬੪
ਜਹ ਬਸਹਿ ਪੀਤੰਬਰ ਪੀਰ ॥	ਆਸਾ ਕਬ, ੧੩, ੧ : ੨	-	੪੭੮
ਜਹਾਂ ਬੀਸਰੈ ਠਾਕੁਰੁ ਪਿਆਰੋ ਤਹਾਂ ਦੂਖ ਸਭ ਆਪਦ ॥	ਸਾਰ ੫, ੭, ੧ : ੧	-	੧੨੦੪
ਜਹਾਂ ਬੈਸਿ ਹਉ ਭੋਜਨੁ ਖਾਉ ॥	ਬਸੰ ਕਬ, ੭, ੧*: ੨	-	੧੧੯੫
ਜਹਾ ਬੋਲਿ ਤਹ ਅਛਰ ਆਵਾ ॥	ਗਉ ਕਬ, ਬਾਅ, ੨ : ੧	-	੩੪੦
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥	ਸਲੋ ਕਬ, ੧੫੫ : ੨	-	੧੩੭੨
ਜਗ ਅਉਰੁ ਨ ਯਾਹਿ ਮਹਾ ਤਮ ਮੈ ਅਵਤਾਰੁ ਉਜਾਗਰੁ ਆਨਿ ਕੀਅਉ ॥	ਸਵ ੫, ਮਥੁ, ੫ : ੧	-	੧੪੦੯
ਜਗ ਇਸਨਾਨ ਤਾਪ ਥਾਨ ਖੰਡੇ ਕਿਆ ਇਹੁ ਜੰਤੁ ਵਿਚਾਰਾ ॥	ਧਨਾ ੫, ੧੧, ੧ : ੨	-	੬੭੩
ਜਗ ਸਿਉ ਝੂਠ ਪ੍ਰੀਤਿ ਮਨੁ ਬੇਧਿਆ ਜਨ ਸਿਉ ਵਾਦੁ ਰਚਾਈ ॥	ਸੋਰ ੧, ੩, ੨ : ੧	-	੫੯੬
ਜਗ ਸਿਉ ਤੂਟੀ ਝੂਠ ਪਰੀਤਿ ॥	ਬਸੰ ੧, ਅਸ ੧, ੧ : ੪	-	੧੧੮੭
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥	ਗਉ ੪, ੫੪, ੧ : ੧	-	੧੬੯
ਜਗਜੀਵਨ ਅਬਿਨਾਸੀ ਠਾਕੁਰ ਘਟ ਘਟ ਵਾਸੀ ਹੈ ਸੰਗਾ ॥	ਮਾਰੂ ੫, ਸੋਲਾ ੧੧, ੨ : ੩	-	੧੦੮੨
ਜਗਜੀਵਨ ਸਿਉ ਆਪਿ ਚਿਤੁ ਲਾਏ ॥	ਬਸੰ ੩, ੪, ੪ : ੨	-	੧੧੭੩
ਜਗਜੀਵਨ ਸਿਉ ਜੀਉ ਸਮਾਨਾਂ ॥	ਬਿਲਾ ਨਾਮ, ੧, ੨ : ੨	-	੮੫੮
ਜਗਜੀਵਨ ਜੁਗਤਿ ਨ ਮਿਲੈ ਕਾਇੰ ॥	ਬਸੰ ੧, ੨, ੧*: ੨	-	੧੧੬੮
ਜਗਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੂਖ ਨਿਵਾਰੇ ॥	ਬਿਲਾ ੩, ੧, ੧*: ੨	-	੭੯੬
ਜਗਜੀਵਨ ਨਾਮੁ ਤੁਮਾਰਾ ॥	ਸੋਰ ੫, ੬੩, ੧*: ੧	-	੬੨੫
ਜਗਜੀਵਨ ਪੁਰਖੁ ਸਾਧਸੰਗਿ ਪਾਇਆ ॥	ਸੂਹੀ ੫, ੩੦, ੪ : ੧	-	੭੪੩
ਜਗਜੀਵਨ ਪੁਰਖੁ ਤਿਆਗਿ ਕੈ ਮਾਣਸ ਸੰਦੀ ਆਸ ॥	ਮਾਝ ੫, ਬਾਰਾ, ੫ : ੨	-	੧੩੪
ਜਗਜੀਵਨ ਪ੍ਰਾਨ ਆਧਾਰਾ ॥	ਸੋਰ ਕਬ, ੫, ੧*: ੨	-	੬੫੫
ਜਗਜੀਵਨੁ ਸਾਚਾ ਏਕੋ ਦਾਤਾ ॥	ਮਾਰੂ ੩, ਸੋਲਾ ੩, ੧ : ੧	-	੧੦੪੫
ਜਗਜੀਵਨੁ ਸੇਵਿ ਜੁਗ ਚਾਰੇ ਜਾਤਾ ॥	ਗਉ ੩, ੨੬, ੨ : ੨	-	੧੫੯
ਜਗਜੀਵਨੁ ਹਰਿ ਧਿਆਇ ਤਰਣੇ ॥	ਭੈਰ ੪, ੭, ੧*: ੧	-	੧੧੩੫
ਜਗਜੀਵਨੁ ਜਗਜੀਵਨੁ ਦਾਤਾ ਗੁਰ ਮੇਲਿ ਸਮਾਣੀ ਰਾਮ ॥	ਵਡ ੪, ਛੰਤ ੨, ੧ : ੨	-	੫੭੨
ਜਗਜੀਵਨੁ ਜਗੰਨਾਥੁ ਜਲ ਥਲ ਮਹਿ ਰਹਿਆ ਪੂਰਿ ਬਹੁ ਬਿਧਿ ਬਰਨੰ ॥	ਸਵ ੪, ਗਯੰ, ੪ : ੫	-	੧੪੦੨
ਜਗਜੀਵਨੁ ਦਾਤਾ ਅੰਤਿ ਸਖਾਈ ॥	ਭੈਰ ੩, ਅਸ ੧, ੮ : ੩	-	੧੧੫੪
ਜਗਜੀਵਨੁ ਦਾਤਾ ਹਰਿ ਮਨਿ ਰਾਤਾ ਸਹਜਿ ਮਿਲੈ ਮੇਲਾਇਆ ॥	ਆਸਾ ੧, ਛੰਤ ੩, ੪ : ੩	-	੪੩੭
ਜਗਜੀਵਨੁ ਦਾਤਾ ਕਰਮਿ ਬਿਧਾਤਾ ਆਪੇ ਬਖਸੇ ਸੋਈ ॥	ਵਡ ੩, ਛੰਤ ੪, ੪ : ੪	-	੫੭੦
ਜਗਜੀਵਨੁ ਦਾਤਾ ਪਾਇਆ ॥	ਆਸਾ ੧, ਵਾਰ, ੬ : ੫	-	੪੬੬
ਜਗਜੀਵਨੁ ਦਾਤਾ ਪਾਇਆ ॥	ਸੋਰ ੫, ੫੫, ੨ : ੩	-	੬੨੨
ਜਗਜੀਵਨੁ ਦਾਤਾ ਪੁਰਖੁ ਬਿਧਾਤਾ ਸਹਜਿ ਮਿਲੇ ਬਨਵਾਰੀ ॥	ਤੁਖਾ ੧, ਛੰਤ ੫, ੧ : ੪	-	੧੧੧੨
ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥	ਭੈਰ ੪, ੨, ੨ : ੧	-	੧੧੩੪
ਜਗ ਝੂਠੇ ਕਉ ਸਾਚੁ ਜਾਨਿ ਕੈ ਤਾ ਸਿਉ ਰੁਚ ਉਪਜਾਈ ॥	ਟੋਡੀ ੯, ੩੧, ੧ : ੧	-	੭੧੮

ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥	ਗਉ ੫, ੧੩੧*, ੨ : ੧	-	੨੦੭
ਜਗਤ ਉਧਾਰਣੁ ਨਵ ਨਿਧਾਨੁ ਭਗਤਹ ਭਵ ਤਾਰਣੁ ॥	ਸਵ ੪, ਕਲ੍ਯ, ੯ : ੧	-	੧੩੯੭
ਜਗਤ ਉਧਾਰਣੁ ਨਾਮੁ ਸਤਿਗੁਰ ਤੁਠੈ ਪਾਇਅਉ ॥	ਸਵ ੫, ਕਲ੍ਯ, ੧੨ : ੧	-	੧੪੦੮
ਜਗਤ ਉਧਾਰਨ ਸਾਧ ਪ੍ਰਭ ਤਿਨ੍ ਲਾਗਹੁ ਪਾਲ ॥	ਬਿਲਾ ੫, ੪੧, ੨ : ੧	-	੮੧੧
ਜਗਤ ਉਧਾਰਨ ਨਾਮ ਪ੍ਰਿਅ ਤੇਰੈ ॥	ਕਾਨ ੫, ੩੪, ੧*: ੧	-	੧੩੦੪
ਜਗਤ ਸੁਖ ਮਾਨੁ ਮਿਥਿਆ ਝੂਠੋ ਸਭ ਸਾਜੁ ਹੈ ॥	ਜੈਜਾ ੯, ੧, ੧*: ੩	-	੧੩੫੨
ਜਗਤ ਪਾਸ ਤੇ ਲੇਤੇ ਦਾਨੁ ॥	ਗੋਂਡ ੫, ੧੧, ੨ : ੧	-	੮੬੫
ਜਗਤ ਪਿਤਾ ਮੇਰੈ ਮਨਿ ਭਾਇਆ ॥	ਆਸਾ ਕਬ, ੩, ੩ : ੪	-	੪੭੬
ਜਗਤ ਮੈ ਝੂਠੀ ਦੇਖੀ ਪ੍ਰੀਤਿ ॥	ਦੇਵ ੯, ੩, ੧*: ੧	-	੫੩੬
ਜਗਤੁ ਉਧਾਰਨ ਸੰਤ ਤੁਮਾਰੇ ਦਰਸਨੁ ਪੇਖਤ ਰਹੇ ਅਘਾਇ ॥	ਆਸਾ ੫, ੯, ੨ : ੨	-	੩੭੩
ਜਗਤੁ ਉਪਾਇ ਖੇਲੁ ਰਚਾਇਆ ॥	ਮਾਰੂ ੧, ਸੋਲਾ ੧੧, ੪ : ੧	-	੧੦੩੧
ਜਗਤੁ ਉਪਾਇ ਤੁਧੁ ਧੰਧੈ ਲਾਇਆ ਭੂੰਡੀ ਕਾਰ ਕਮਾਈ ॥	ਭੈਰ ੩, ਅਸ ੨, ੫ : ੧	-	੧੧੫੫
ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ ॥	ਵਡ ੪, ਵਾਰ ੧੮ ਸ, ੩, ੧ : ੧	-	੫੯੩
ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥	ਸੋਰ ੪, ਵਾਰ ੨੩ ਸ, ੩, ੧ : ੪	-	੬੫੧
ਜਗਤੁ ਜਲੰਦਾ ਦੇਖਿ ਕੈ ਭਜਿ ਪਏ ਸਰਣਾਈ ॥	ਆਸਾ ੩, ਅਸ ੨੬, ੧*: ੨	-	੪੨੪
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ ॥	ਬਿਲਾ ੪, ਵਾਰ ੧੦ ਸ, ੩, ੧ : ੧	-	੮੫੩
ਜਗਤੁ ਪਸੂ ਅਹੰ ਕਾਲੁ ਕਸਾਈ ॥	ਰਾਮ ੧, ਓਅੰ, ੧੮ : ੫	-	੯੩੨
ਜਗਤੁ ਭਿਖਾਰੀ ਫਿਰਤੁ ਹੈ ਸਭ ਕੋ ਦਾਤਾ ਰਾਮੁ ॥	ਸਲੋ ੯, ੪੦ : ੧	-	੧੪੨੮
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥	ਮਲਾ ੧, ਵਾਰ, ੮ : ੬	-	੧੨੮੨
ਜਗਦੀਸ ਈਸ ਗੋੁਪਾਲ ਮਾਧੋ ਗੁਣ ਗੋਵਿੰਦ ਵੀਚਾਰੀਐ ॥	ਰਾਮ ੫, ਛੰਤ ੨, ੧ : ੫	-	੯੨੫
ਜਗਦੀਸ ਸੇਵਉ ਮੈ ਅਵਰੁ ਨ ਕਾਜਾ ॥	ਬਿਲਾ ੩, ੬, ੧*: ੧	-	੭੯੮
ਜਗਦੀਸੁਰ ਹਰਿ ਜੀਉ ਅਸੁਰ ਸੰਘਾਰੇ ॥	ਮਾਰੂ ੫, ਸੋਲਾ ੧੧, ੨ : ੨	-	੧੦੮੨
ਜਗਦੀਸੁਰ ਚਰਨ ਸਰਨ ਜੋ ਆਏ ਤੇ ਜਨ ਭਵ ਨਿਧਿ ਪਾਰਿ ਪਰੇ ॥	ਕਲਿ ੪, ੭, ੨ : ੧	-	੧੩੨੧
ਜਗਨ ਹੋਮ ਪੁੰਨ ਤਪ ਪੂਜਾ ਦੇਹ ਦੁਖੀ ਨਿਤ ਦੂਖ ਸਹੈ ॥	ਭੈਰ ੧, ੮, ੧ : ੧	-	੧੧੨੭
ਜਗਨ ਕਰੈ ਬਹੁ ਭਾਰ ਅਫਾਰੀ ॥	ਗਉ ੧, ਅਸ ੯, ੨ : ੨	-	੨੨੪
ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥	ਨਟ ੪, ਅਸ ੨, ੮ : ੧	-	੯੮੧
ਜਗੰਨਾਥ ਸਿਉ ਗੋਸਟਿ ਕਰੈ ॥	ਰਾਮ ਬੇਣੀ, ੧, ੭ : ੬	-	੯੭੪
ਜਗੰਨਾਥ ਜਗਜੀਵਨ ਮਾਧੋ ॥	ਰਾਮ ੫, ੪੫, ੨ : ੧	-	੮੯੭
ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥	ਬਸੰ ੪, ੩, ੪ : ੧	-	੧੧੭੮
ਜਗੰਨਾਥ ਜਗਦੀਸਰ ਕਰਤੇ ਅਪਰੰਪਰ ਪੁਰਖੁ ਅਤੋਲੁ ॥	ਕਾਨ ੪, ਵਾਰ, ੧੨ : ੧	-	੧੩੧੭
ਜਗੰਨਾਥ ਜਗਦੀਸੁਰ ਕਰਤੇ ਸਭ ਵਸਗਤਿ ਹੈ ਹਰਿ ਕੇਰੀ ॥	ਗਉ ੪, ੫੮, ੪ : ੧	-	੧੭੦
ਜਗੰਨਾਥਿ ਕਿਰਪਾ ਪ੍ਰਭਿ ਧਾਰੀ ਮਤਿ ਗੁਰਮਤਿ ਨਾਮ ਬਨੇ ॥	ਨਟ ੪, ੫, ੧*: ੨	-	੯੭੬
ਜਗੰਨਾਥੁ ਗੋਪਾਲੁ ਮੁਖਿ ਭਣੀ ॥	ਮਾਰੂ ੫, ਸੋਲਾ ੧੧, ੧੧ : ੨	-	੧੦੮੨
ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥	ਗੂਜ ੫, ਵਾਰ ੧ ਸ, ੫, ੧ : ੫	-	੫੧੭
ਜਗ ਮਹਿ ਆਇਆ ਸੋ ਪਰਵਾਣੁ ॥	ਗਉ ੫, ੧੫੯, ੩ : ੧	-	੧੯੮
ਜਗ ਮਹਿ ਆਇਆ ਸੋ ਪਰਵਾਣੁ ॥	ਗੋਂਡ ੫, ੧੬, ੨ : ੩	-	੮੬੭
ਜਗ ਮਹਿ ਸ੍ਰੇਸਟੁ ਊਤਮ ਕਾਮੁ ॥	ਮਾਰੂ ੪, ੮, ੨ : ੨	-	੯੯੮
ਜਗ ਮਹਿ ਕੋਈ ਰਹਣੁ ਨ ਪਾਏ ਨਿਹਚਲੁ ਏਕੁ ਨਾਰਾਇਣਾ ॥	ਮਾਰੂ ੫, ਸੋਲਾ ੭, ੧ : ੩	-	੧੦੭੭
ਜਗ ਮਹਿ ਬਕਤੇ ਦੂਧਾਧਾਰੀ ॥	ਗੋਂਡ ਕਬ, ੧੧, ੩ : ੩	-	੮੭੩
ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥	ਮਾਰੂ ੩, ਵਾਰ ੧੬ ਸ, ੩, ੧ : ੫	-	੧੦੯੧
ਜਗ ਮਹਿ ਲਾਹਾ ਏਕੁ ਨਾਮੁ ਪਾਈਐ ਗੁਰ ਵੀਚਾਰਿ ॥	ਸਿਰੀ ੧, ਅਸ ੩, ੬ : ੩	-	੫੫
ਜਗ ਮਹਿ ਲਾਹਾ ਹਰਿ ਨਾਮੁ ਹੈ ਭਾਈ ਹਿਰਦੈ ਰਖਿਆ ਉਰ ਧਾਰਿ ॥	ਸੋਰ ੩, ੯, ੩ : ੨	-	੬੦੩
ਜਗ ਮਹਿ ਵਰਤੈ ਆਪਿ ਹਰਿ ਸੇਤੀ ਪ੍ਰੀਤਿ ਕਰਿ ॥	ਸੂਹੀ ੩, ਵਾਰ, ੧੫ : ੫	-	੭੯੦
ਜਗ ਮਹਿ ਵਿਰਲੇ ਕੇਈ ਕੇਇ ॥	ਗੋਂਡ ੫, ੧੭, ੩ : ੪	-	੮੬੭
ਜੰਗਮ ਜੋਧ ਜਤੀ ਸੰਨਿਆਸੀ ਗੁਰਿ ਪੂਰੈ ਵੀਚਾਰੀ ॥	ਮਾਰੂ ੧, ੧੦, ੨ : ੩	-	੯੯੨
ਜਗ ਮੋਹਨੀ ਹਮ ਤਿਆਗਿ ਗਵਾਈ ॥	ਆਸਾ ੫, ੮੭, ੧*: ੧	-	੩੯੨
ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ ॥	ਸਲੋ ੯, ੪੯ : ੧	-	੧੪੨੯

ਜਗ ਰਚਨਾ ਤੈਸੇ ਰਚੀ ਕਹੁ ਨਾਨਕ ਸੁਨਿ ਮੀਤ ॥	ਸਲੋ ੯, ੨੫ : ੨	-	੧੪੨੭
ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ ॥	ਰਾਮ ਸੁੰਦ, ਸਦ, ੧ : ੬	-	੯੨੩
ਜਗਿ ਸੁਕ੍ਰਿਤੁ ਕੀਰਤਿ ਨਾਮੁ ਹੈ ਮੇਰੀ ਜਿੰਦੁੜੀਏ ਹਰਿ ਕੀਰਤਿ ਹਰਿ ਮਨਿ ਧਾਰੇ ਰਾਮ ॥	ਬਿਹਾ ੪, ੩, ੧ : ੧	-	੫੩੯
ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥	ਸਿਰੀ ੩, ੬੪, ੧ : ੧	-	੩੯
ਜਗਿ ਗਿਆਨੀ ਵਿਰਲਾ ਆਚਾਰੀ ॥	ਆਸਾ ੧, ਅਸ ੩, ੬ : ੨	-	੪੧੩
ਜਗਿ ਚਤੁਰੁ ਸਿਆਣਾ ਭਰਮਿ ਭੁਲਾਣਾ ਨਾਉ ਪੰਡਿਤ ਪੜਹਿ ਗਾਵਾਰੀ ॥	ਮਾਰੂ ੧, ਅਸ ੧੧, ੫ : ੧	-	੧੦੧੫
ਜਗਿ ਜਨਮ ਮਰਣੁ ਭਗਾ ਇਹ ਆਈ ਹੀਐ ਪਰਤੀਤਿ ॥	ਸਵ ੪, ਗਯੰ, ੩ : ੨	-	੧੪੦੨
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥	ਆਸਾ ਕਬ, ੨੭, ੧ : ੧	-	੪੮੨
ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ ॥	ਰਾਮ ਸੁੰਦ, ਸਦ, ੧ : ੧	-	੯੨੩
ਜਗਿ ਪੰਡਿਤੁ ਵਿਰਲਾ ਵੀਚਾਰੀ ॥	ਆਸਾ ੧, ਅਸ ੩. ੬ : ੩	-	੪੧੩
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥	ਆਸਾ ੪, ਛੰਤ ੧੩, ੨ : ੧	-	੪੪੭
ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥	ਆਸਾ ੪, ਛੰਤ ੧੩, ੨ : ੬	-	੪੪੭
ਜਗੁ ਉਪਜੈ ਬਿਨਸੈ ਪਤਿ ਖੋਇ ॥	ਆਸਾ ੧, ਅਸ ੩, ੭ : ੩	-	੪੧੩
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥	ਆਸਾ ੪, ਛੰਤ ੧੩, ੪ : ੧	-	੪੪੭
ਜਗੁ ਉਪਜੈ ਬਿਨਸੈ ਬਿਨਸਿ ਬਿਨਾਸੈ ਲਗਿ ਗੁਰਮੁਖਿ ਅਸਥਿਰੁ ਹੋਇ ਜੀਉ ॥	ਆਸਾ ੪, ਛੰਤ ੧੩, ੪ : ੬	-	੪੪੭
ਜਗੁ ਐਸਾ ਮੋਹਿ ਗੁਰਹਿ ਦਿਖਾਇਓ ਤਉ ਸਰਣਿ ਪਰਿਓ ਤਜਿ ਗਰਬਸੂਆ ॥	ਗਉ ੫, ੧੨੭*, ੪ : ੧	-	੨੦੬
ਜਗੁ ਸੁਪਨਾ ਬਾਜੀ ਬਨੀ ਖਿਨ ਮਹਿ ਖੇਲੁ ਖੇਲਾਇ ॥	ਸਿਰੀ ੧, ੧੧, ੩ : ੧	-	੧੯
ਜਗੁ ਸੂਤਾ ਮਰਿ ਆਵੈ ਜਾਇ ॥	ਰਾਮ ੧, ਅਸ ੩, ੬ : ੩	-	੯੦੪
ਜਗੁ ਕਊਆ ਨਾਮੁ ਨਹੀ ਚੀਤਿ ॥	ਬਸੰ ੧, ਅਸ ੧, ੧ : ੧	-	੧੧੮੭
ਜਗੁ ਕਊਆ ਮੁਖਿ ਚੁੰਚ ਗਿਆਨੁ ॥	ਬਿਲਾ ੩, ਅਸ ੧, ੧ : ੧	-	੮੩੨
ਜਗੁ ਕਰੜਾ ਮਨਮੁਖੁ ਗਾਵਾਰੁ ॥	ਰਾਮ ੧, ਸਿਗੋ, ੪੬ : ੩	-	੯੪੩
ਜਗੁ ਖੋਟੌ ਸਚੁ ਨਿਰਮਲੌ ਗੁਰ ਸਬਦੀਂ ਵੀਚਾਰਿ ॥	ਪ੍ਰਭਾ ੧, ੧੩, ੪ : ੧	-	੧੩੩੧
ਜਗੁ ਜਿਤਉ ਸਤਿਗੁਰ ਪ੍ਰਮਾਣਿ ਮਨਿ ਏਕੁ ਧਿਆਯਉ ॥	ਸਵ ੪, ਕਲ੍ਯ, ੭ : ੧	-	੧੩੯੭
ਜਗੁ ਜੀਤਉ ਗੁਰ ਦੁਆਰਿ ਖੇਲਹਿ ਸਮਤ ਸਾਰਿ ਰਥੁ ਉਨਮਨਿ ਲਿਵ ਰਾਖਿ ਨਿਰੰਕਾਰਿ ॥	ਸਵ ੨, ਕਲ੍ਯ, ੧ : ੫	-	੧੩੯੧
ਜਗੁ ਜੀਤੋ ਹੋ ਹੋ ਗੁਰ ਕਿਰਪਾਧਿ ॥	ਕਾਨ ੫, ੩੩, ੧*: ੪	-	੧੩੦੪
ਜਗੁ ਤਿਸ ਕੀ ਛਾਇਆ ਜਿਸੁ ਬਾਪੁ ਨ ਮਾਇਆ ॥	ਮਾਰੂ ੧, ਸੋਲਾ ੧੯, ੨ : ੧	-	੧੦੩੮
ਜਗੁ ਤ੍ਰਿਅ ਜਿਤੁ ਕਾਮਣਿ ਹਿਤਕਾਰੀ ॥	ਆਸਾ ੧, ਅਸ ੨, ੩ : ੧	-	੪੧੨
ਜਗੁ ਦੁਖੀਆ ਸੁਖੀਆ ਜਨੁ ਕੋਇ ॥	ਆਸਾ ੧, ਅਸ ੩, ੭ : ੧	-	੪੧੩
ਜਗੁ ਪਰਬੋਧਹਿ ਮੜੀ ਬਧਾਵਹਿ ॥	ਰਾਮ ੧, ਅਸ ੨, ੧ : ੧	-	੯੦੩
ਜਗੁ ਬੰਦੀ ਮੁਕਤੇ ਹਉ ਮਾਰੀ ॥	ਆਸਾ ੧, ਅਸ ੩, ੬ : ੧	-	੪੧੩
ਜਗੁ ਬਿਨਸਤ ਹਮ ਦੇਖਿਆ ਲੋਭੇ ਅਹੰਕਾਰਾ ॥	ਗਉ ੧, ਅਸ ੧੭, ੪ : ੧	-	੨੨੮
ਜਗੁ ਮੈਲਾ ਮੈਲੋ ਹੋਇ ਜਾਇ ॥	ਧਨਾ ੩, ੪, ੧ : ੧	-	੬੬੪
ਜਗੁ ਮੋਹਿ ਬਾਧਾ ਬਹੁਤੀ ਆਸਾ ॥	ਆਸਾ ੧, ਅਸ ੨, ੨ : ੧	-	੪੧੨
ਜਗੁ ਰੋਗੀ ਕਹ ਦੇਖਿ ਦਿਖਾਉ ॥	ਬਸੰ ੧, ਅਸ ੪, ੪ : ੩	-	੧੧੮੯
ਜਗੁ ਰੋਗੀ ਭੋਗੀ ਗੁਣ ਰੋਇ ॥	ਆਸਾ ੧, ਅਸ ੩, ੭ : ੨	-	੪੧੩
ਜਜਾ ਜਉ ਤਨ ਜੀਵਤ ਜਰਾਵੈ ॥	ਗਉ ਕਬ, ਬਾਅ, ੧੪ : ੧	-	੩੪੦
ਜਜਾ ਜਾਨੈ ਹਉ ਕਛੁ ਹੂਆ ॥	ਗਉ ੫, ਬਾਅ, ੨੪ : ੧	-	੨੫੫
ਜਜਿ ਕਾਜਿ ਪਰਥਾਇ ਸੁਹਾਈ ॥	ਆਸਾ ੫, ੩, ੧*: ੨	-	੩੭੧
ਜਜਿ ਕਾਜਿ ਵੀਆਹਿ ਸੁਹਾਵੈ ਓਥੈ ਮਾਸੁ ਸਮਾਣਾ ॥	ਮਲਾ ੧, ਵਾਰ ੨੫ ਸ, ੧, ੨ : ੧੯	-	੧੨੯੦
ਜੰਜੀਰ ਬਾਂਧਿ ਕਰਿ ਖਰੇ ਕਬੀਰ ॥	ਭੈਰ ਕਬ, ੧੯, ੧ : ੨	-	੧੧੬੨
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥	ਆਸਾ ੧, ਪਟੀ, ੧੧ : ੧	-	੪੩੩
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥	ਆਸਾ ੩, ਪਟੀ, ੪ : ੧	-	੪੩੪
ਜਟਾਧਾਰਿ ਕਿਆ ਕਮਾਵੈ ਜੋਗੁ ॥	ਬਸੰ ੩, ੪, ੧ : ੨	-	੧੧੬੯

ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥	ਸੋਰ ਕਬ, ੧, ੨ : ੨	-	੬੫੪
ਜਟਾ ਬਿਕਟ ਬਿਕਰਾਲ ਸਰੂਪੀ ਰੂਪੁ ਨ ਰੇਖਿਆ ਕਾਈ ਹੇ ॥	ਮਾਰੂ ੧, ਸੋਲਾ ੨, ੪ : ੩	-	੧੦੨੧
ਜਟਾ ਭਸਮ ਲੇਪਨ ਕੀਆ ਕਹਾ ਗੁਫਾ ਮਹਿ ਬਾਸ ॥	ਮਾਰੂ ਕਬ, ੨, ੨ : ੧	-	੧੧੦੩
ਜਟਾ ਮੁਕਟੁ ਤਨਿ ਭਸਮ ਲਗਾਈ ਬਸਤ੍ਰ ਛੋਡਿ ਤਨਿ ਨਗਨੁ ਭਇਆ ॥	ਭੈਰ ੧, ੮, ੪ : ੧	-	੧੧੨੭
ਜਣੀ ਲਖਾਵਹੁ ਅਸੰਤ ਪਾਪੀ ਸਣਿ ॥	ਆਸਾ ਰਵਿ, ੨, ੩ : ੨	-	੪੮੬
ਜੰਤ ਉਪਾਇ ਕਾਲੁ ਸਿਰਿ ਜੰਤਾ ਵਸਗਤਿ ਜੁਗਤਿ ਸਬਾਈ ॥	ਸੋਰ ੧, ੬, ੪ : ੧	-	੫੯੭
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥	ਆਸਾ ੧, ਪਟੀ, ੩੦ : ੨	-	੪੩੪
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥	ਰਾਮ ੧, ਓਅੰ, ੪੯ : ੮	-	੯੩੭
ਜੰਤ ਅਪਨੇ ਕਉ ਦੀਜਹਿ ਹਾਥ ॥	ਗੋਂਡ ੫, ੧੭, ੧*: ੨	-	੮੬੭
ਜਤ ਕਤਹ ਤਤਹ ਦ੍ਰਿਸਟੰ ਸ੍ਵਰਗ ਮਰਤ ਪਯਾਲ ਲੋਕਹ ॥	ਸਸ ੫, ੩੬ : ੧	-	੧੩੫੭
ਜਤ ਕਤ ਤੁਮ੍ ਭਰਪੂਰ ਹਹੁ ਮੇਰੇ ਦੀਨ ਦਇਆਲੀ ॥	ਬਿਲਾ ੫, ੪੨, ੩ : ੨	-	੮੧੧
ਜਤ ਕਤ ਦੇਖਉ ਆਪਿ ਦਇਆਲ ॥	ਰਾਮ ੫, ੧੫, ੪ : ੩	-	੮੮੭
ਜਤ ਕਤ ਦੇਖਉ ਤਤ ਤਤ ਤੁਮ ਹੀ ਮੋਹਿ ਇਹੁ ਬਿਸੁਆਸੁ ਹੋਇ ਆਇਓ ॥	ਗਉ ੫, ੧੨੩*, ੧ : ੧	-	੨੦੫
ਜਤ ਕਤ ਦੇਖਉ ਤਤ ਰਹਿਆ ਸਮਾਇ ॥	ਗਉ ੫, ੧੩੮, ੪ : ੧	-	੧੯੩
ਜਤ ਕਤ ਦੇਖਉ ਤੁਮ ਪ੍ਰਤਿਪਾਲ ॥	ਰਾਮ ੫, ਅਸ ੪, ੧*: ੨	-	੯੧੪
ਜਤ ਕਤ ਦੇਖਉ ਤੇਰਾ ਵਾਸਾ ॥	ਭੈਰ ੫, ਅਸ ੨, ੮ : ੩	-	੧੧੫੭
ਜਤ ਕਤ ਦੇਖਉ ਤੇਰੀ ਸਰਣਾ ॥	ਮਾਰੂ ੧, ਸੋਲਾ ੩, ੧੫ : ੨	-	੧੦੨੩
ਜਤ ਕਤ ਦੇਖੀਐ ਤਤ ਤਤ ਤੋਹੀ ॥	ਰਾਮ ੫, ਅਸ ੨, ੭ : ੨	-	੯੧੩
ਜਤ ਕਤ ਪੂਰਿ ਰਹਿਓ ਪਰਮੇਸਰੁ ਕਤ ਆਵੈ ਕਤ ਜਾਈ ॥	ਸੋਰ ੫, ੨੩, ੨ : ੨	-	੬੧੫
ਜਤ ਕਤ ਪੇਖਉ ਏਕੈ ਓਹੀ ॥	ਆਸਾ ੫, ੬੮, ੧*: ੧	-	੩੮੭
ਜਤ ਕਤ ਪੇਖਉ ਸਾਧੂ ਸਰਣਾ ॥	ਵਡ ੫, ੬, ੩ : ੧	-	੫੬੩
ਜਤ ਕਤ ਪੇਖਉ ਹਰਿ ਸੰਗਿ ਸਹਾਈ ॥	ਸੂਹੀ ੫, ੨੫, ੧ : ੨	-	੭੪੨
ਜਤ ਕਤ ਪੇਖਉ ਤਤ ਤਤ ਸਾਥੈ ॥	ਦੇਵ ੫, ੩੬, ੧ : ੨	-	੫੩੫
ਜਤ ਕਤ ਪੇਖਉ ਤਤ ਤਤ ਸੋਇ ॥	ਭੈਰ ੫, ੫੦, ੩ : ੧	-	੧੧੫੦
ਜਤ ਕਤ ਪੇਖਉ ਤੁਮਰੀ ਸਰਨਾ ॥	ਕਾਨ ੫, ੨੭, ੧ : ੨	-	੧੩੦੩
ਜਤ ਕਤ ਪੇਖਉ ਤੇਰੀ ਸਰਣਾ ॥	ਭੈਰ ੫, ੪੭, ੧*: ੧	-	੧੧੪੯
ਜਤ ਕਤ ਪੇਖਉ ਪ੍ਰਭ ਸੁਖ ਸਾਗਰ ॥	ਮਾਰੂ ੫, ਸੋਲਾ ੯, ੯ : ੧	-	੧੦੮੦
ਜਤ ਕਤਾ ਤਤ ਪੇਖੀਐ ਹਰਿ ਪੁਰਖ ਪਤਿ ਪਰਧਾਨ ॥	ਕਲਿ ੫, ੪, ੨ : ੧	-	੧੩੨੨
ਜਤ ਜਤ ਜਾਈਐ ਤਤ ਦ੍ਰਿਸਟਾਏ ॥	ਬਿਲਾ ੫, ੬, ੧*: ੨	-	੮੦੩
ਜਤ ਜਤ ਦੇਖਉ ਤਤ ਤਤ ਤੁਮ ਹੀ ਅਵਰੁ ਨ ਦੁਤੀਆ ਗਾਇਆ ॥	ਮਾਰੂ ੧, ਸੋਲਾ ੨੦, ੩ : ੩	-	੧੦੪੦
ਜਤ ਜਤ ਦੇਖਉ ਬਹੁਰਿ ਨ ਪੇਖਉ ਸੰਗਿ ਮਾਇਆ ਲਪਟਾਨਾ ॥	ਗਉ ਕਬ, ਅਸ ੬੭, ੧*: ੩	-	੩੩੮
ਜਤ ਦੇਖਉ ਤਤ ਦੁਖ ਕੀ ਰਾਸੀ ॥	ਜੈਤ ਰਵਿ, ੧, ੩ : ੧	-	੭੧੦
ਜਤਨ ਕਰਉ ਉਰਝਾਇ ਪਰੇਵੈ ॥	ਆਸਾ ੫, ੪, ੧*: ੨	-	੩੭੧
ਜਤਨ ਕਰਉ ਇਹੁ ਮਨੁ ਨਹੀ ਧੀਰੈ ਕੋਊ ਹੈ ਰੇ ਸੰਤੁ ਮਿਲਾਈ ॥	ਸਾਰ ੫, ੧੫, ੧ : ੨	-	੧੨੦੭
ਜਤਨ ਕਰੈ ਤਉ ਭੀ ਸੁਰ ਭੰਗ ॥	ਗਉ ੫, ਸੁਖ ੪, ੬ : ੬	-	੨੬੭
ਜਤਨ ਕਰੈ ਬਿੰਦੁ ਕਿਵੈ ਨ ਰਹਾਈ ॥	ਰਾਮ ੧, ਅਸ ੬, ੫ : ੧	-	੯੦੬
ਜਤਨ ਕਰੈ ਮਾਨੁਖ ਡਹਕਾਵੈ ਓਹੁ ਅੰਤਰਜਾਮੀ ਜਾਨੈ ॥	ਧਨਾ ੫, ੩੬, ੧ : ੧	-	੬੮੦
ਜਤਨ ਜਤਨ ਅਨਿਕ ਉਪਾਵ ਰੇ ਤਉ ਮਿਲਿਓ ਜਉ ਕਿਰਪਾਈ ॥	ਕਾਨ ੫, ੪੭, ੨ : ੧	-	੧੩੦੭
ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥	ਸਲੋ ੯, ੩੯ : ੧	-	੧੪੨੮
ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥	ਸਲੋ ੯, ੩੪ : ੧	-	੧੪੨੮
ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ ਨਹੀ ਥਾਹ ਪਾਈ ਠਾਉ ॥	ਕਾਨ ੫, ੩੯, ੨ : ੧	-	੧੩੦੬
ਜਤਨ ਮਾਇਆ ਕੇ ਕਾਮਿ ਨ ਆਏ ॥	ਕਾਨ ੫, ਛੰਤ ੧, ੧ : ੨	-	੧੩੧੨
ਜਤ ਪੇਖਉ ਤਤ ਅੰਤਰਜਾਮੀ ॥	ਗਉ ਕਬ, ਅਸ ੪੦, ੩ : ੪	-	੩੩੧
ਜੰਤ ਭੇਖ ਤੂ ਸਫਲਿਓ ਦਾਤਾ ਸਿਰਿ ਸਿਰਿ ਦੇਵਣਹਾਰੋ ॥	ਸੂਹੀ ੧, ਛੰਤ ੨, ੩ : ੪	-	੭੬੪
ਜਤਿ ਜਾਤ ਜਾਤ ਜਾਤ ਸਦਾ ਸਦਾ ਸਦਾ ਸਦਾ ਕਾਲ ਹਈ ॥	ਕਾਨ ੫, ੫੦, ੧ : ੨	-	੧੩੦੮
ਜਤਿ ਪਤਿ ਸਚੁ ਸਚਾ ਸਚੁ ਸੋਈ ਹਉਮੈ ਮਾਰਿ ਮਿਲਾਇਦਾ ॥	ਮਾਰੂ ੩, ਸੋਲਾ ੧੭, ੯ : ੩	-	੧੦੬੧
ਜਤਿ ਮੇਰੀ ਪਤਿ ਮੇਰੀ ਧਨੁ ਹਰਿ ਨਾਮੁ ॥	ਸੂਹੀ ੫, ੨੫, ੧*: ੧	-	੭੪੨

ਜਨ ਤ੍ਰਾਹਿ ਤ੍ਰਾਹਿ ਸਰਣਾਗੰਤੀ ਮੇਰੀ ਜਿੰਦੁੜੀਏ ਗੁਰ ਨਾਨਕ ਹਰਿ ਰਖਵਾਲੇ ਰਾਮ ॥	ਬਿਹਾ ੪, ੨, ੩ : ੪	-	੫੩੯
ਜਨ ਕਾ ਦਰਸੁ ਬਾਂਛੈ ਦਿਨ ਰਾਤੀ ਹੋਇ ਪੁਨੀਤ ਧਰਮ ਰਾਇ ਜਾਮ ॥	ਭੈਰ ੫, ੫੨, ੧ : ੨	-	੧੧੫੧
ਜਨ ਦਾਸ ਨਾਮੁ ਧਿਆਵਹਿ ਸੇਇ ॥	ਗਉ ੫, ਸੁਖ ੧੯, ੩ : ੬	-	੨੮੪
ਜਨ ਦੇਹੁ ਮਤੀ ਉਪਦੇਸੁ ਵਿਚਹੁ ਭਰਮੁ ਜਾਇ ॥	ਸਲੋ ੫, ੭ : ੩	-	੧੪੨੫
ਜਨ ਨਾਨਕ ਉਤਮ ਪਦੁ ਪਾਇਆ ਸਤਿਗੁਰ ਕੀ ਲਿਵ ਲਾਇ ॥	ਸਿਰੀ ੪, ੬੬, ੪ : ੩	-	੪੦
ਜਨ ਨਾਨਕ ਉਰਿ ਹਰਿ ਅੰਮ੍ਰਿਤੁ ਧਾਰੇ ॥	ਬਸੰ ੩, ੨, ੪ : ੪	-	੧੧੭੨
ਜਨ ਨਾਨਕ ਓੜਿ ਤੁਹਾਰੀ ਪਰਿਓ ਆਇਓ ਸਰਣਾਗਿਓ ॥	ਗਉ ੫, ੧੬੦*, ੪ : ੧	-	੨੧੫
ਜਨ ਨਾਨਕ ਅੰਗੁ ਕੀਆ ਪ੍ਰਭਿ ਕਰਤੈ ਜਾ ਕੈ ਕੋਟਿ ਐਸੀ ਦਾਸਾਇ ॥	ਗੂਜ ੫, ੨੧, ੨ : ੨	-	੫੦੦
ਜਨ ਨਾਨਕ ਅੰਤਿ ਵਾਰ ਨਾਮੁ ਗਹਣਾ ॥	ਆਸਾ ੫, ੧੮, ੪ : ੨	-	੩੭੫
ਜਨ ਨਾਨਕ ਅਨਦਿਨੁ ਨਾਮੁ ਜਪਹੁ ਹਰਿ ਸੰਤਹੁ ਇਹੁ ਛੂਟਣ ਕਾ ਸਾਚਾ ਭਰਵਾਸਾ ॥	ਗੋਂਡ ੪, ੨, ੪ : ੩	-	੮੬੦
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥	ਗਉ ੪, ਵਾਰ ੧੩ ਸ, ੪, ੨ : ੯	-	੩੦੭
ਜਨ ਨਾਨਕ ਅਪੜਿ ਨ ਸਾਕੈ ਕੋਇ ॥	ਭੈਰ ੫, ੧੭, ੪ : ੪	-	੧੧੪੦
ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥	ਕਾਨ ੪, ੮, ੨ : ੨	-	੧੨੯੭
ਜਨ ਨਾਨਕ ਅਲਖੁ ਨ ਲਖੀਐ ਗੁਰਮੁਖਿ ਦੇਹਿ ਦਿਖਾਲਿ ॥	ਕਾਨ ੪, ਵਾਰ ੧੫ ਸ, ੪, ੧ : ੨	-	੧੩੧੮
ਜਨ ਨਾਨਕ ਆਪਿ ਮਿਲਾਏ ਸੋਈ ਹਰਿ ਮਿਲਸੀ ਅਵਰ ਸਭ ਤਿਆਗਿ ਓਹਾ ਹਰਿ ਭਾਨੀ ॥	ਧਨਾ ੪, ੧੧, ੨ : ੨	-	੬੬੯
ਜਨ ਨਾਨਕ ਆਪੇ ਆਪਿ ਸਭੁ ਵਰਤੈ ਕਰਿ ਕ੍ਰਿਪਾ ਆਪਿ ਨਿਸਤਾਰੇ ॥	ਨਟ ੪, ਅਸ ੪, ੮ : ੨	-	੯੮੨
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥	ਬਿਲਾ ੪, ੬, ੪ : ੨	-	੮੦੦
ਜਨ ਨਾਨਕ ਆਵੈ ਨ ਜਾਵੈ ਕੋਇ ॥	ਭੈਰ ੫, ੧੬, ੪ : ੪	-	੧੧੩੯
ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥	ਆਸਾ ੪, ਛੰਤ ੨੦, ੪ : ੪	-	੪੫੧
ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ ॥	ਗਉ ੯, ੧, ੨ : ੨	-	੨੧੯
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥	ਗਉ ੪, ਵਾਰ ੧੦ ਸ, ੪, ੧ : ੭	-	੩੦੫
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥	ਕਾਨ ੪, ਵਾਰ ੭ ਸ, ੪, ੨ : ੨	-	੧੩੧੫
ਜਨ ਨਾਨਕ ਏਕੁ ਧਿਆਇਆ ॥	ਸੋਰ ੫, ੬੪, ੪ : ੩	-	੬੨੫
ਜਨ ਨਾਨਕ ਸਹਜਿ ਸਮਾਈ ਜੀਉ ॥	ਗਉ ੫, ੧੬੬*, ੫ : ੪	-	੨੧੭
ਜਨ ਨਾਨਕ ਸੰਗਤਿ ਸਾਧ ਹਰਿ ਮੇਲਹੁ ਹਮ ਸਾਧ ਜਨਾ ਪਗ ਰਾਲੀ ॥	ਧਨਾ ੪, ੪, ੪ : ੨	-	੬੬੭
ਜਨ ਨਾਨਕ ਸਚੁ ਅਰਾਧਿਆ ਗੁਰਮੁਖਿ ਸੁਖੁ ਪਾਈ ॥	ਬਿਲਾ ੪, ਵਾਰ, ੫ : ੫	-	੮੫੧
ਜਨ ਨਾਨਕ ਸਚੇ ਸਚਿ ਸਮਾਹਰਿ ॥	ਰਾਮ ੫, ਵਾਰ ੧੮ ਸ, ੫, ੧ : ੫	-	੯੬੫
ਜਨ ਨਾਨਕ ਸਤਿਗੁਰ ਜੋ ਮਿਲੇ ਮੇਰੀ ਜਿੰਦੁੜੀਏ ਤਿਨ ਕੇ ਸਭ ਦੁਖ ਗਵਾਇਆ ਰਾਮ ॥	ਬਿਹਾ ੪, ੩, ੩ : ੪	-	੫੩੯
ਜਨ ਨਾਨਕ ਸਤਿਗੁਰੁ ਤਿਨਾ ਮਿਲਾਇਓਨੁ ਜਿਨ ਸਦ ਹੀ ਵਰਤੈ ਨਾਲਿ ॥	ਰਾਮ ੫, ਵਾਰ ੨ ਸ, ੫, ੧ : ੪	-	੯੫੭
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥	ਆਸਾ ੪, ਛੰਤ ੧੮, ੩ : ੪	-	੪੫੦
ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥	ਆਸਾ ੪, ਛੰਤ ੧੬, ੨ : ੪	-	੪੪੯
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥	ਆਸਾ ੪, ਛੰਤ ੧੫, ੨ : ੪	-	੪੪੯
ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥	ਬੈਰਾ ੪, ੩, ੨ : ੨	-	੭੨੦
ਜਨ ਨਾਨਕ ਸਦ ਕੁਰਬਾਨਾ ॥	ਸੋਰ ੫, ੭੩, ੨ : ੪	-	੬੨੭
ਜਨ ਨਾਨਕ ਸਦ ਬਲਿਹਾਰਾ ॥	ਮਾਰੂ ੫, ੧੭, ੪ : ੬	-	੧੦੦੪
ਜਨ ਨਾਨਕ ਸਦ ਬਲਿਹਾਰਾ ਜੀਉ ॥	ਗਉ ੫, ੧੬੯*, ੪ : ੪	-	੨੧੭
ਜਨ ਨਾਨਕ ਸਦ ਬਲਿਹਾਰੈ ਬਲਿ ਬਲਿ ਜਾਵਣਾ ॥	ਸੋਰ ੪, ਵਾਰ, ੨੫ : ੫	-	੬੫੨
ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ ॥	ਬਸੰ ੯, ੧, ੨ : ੨	-	੧੧੮੬
ਜਨ ਨਾਨਕ ਸਰਣਾਗਤਿ ਆਏ ਹਰਿ ਰਾਖਹੁ ਪੈਜ ਜਨ ਕੇਰੀ ॥	ਗਉ ੪, ੫੮, ੪ : ੨	-	੧੭੦
ਜਨ ਨਾਨਕ ਸਰਣਾਗਤੀ ਕਰਿ ਕਿਰਪਾ ਨਾਮਿ ਸਮਾਣੀ ॥	ਮਾਰੂ ੪, ੫, ੪ : ੩	-	੯੯੭

ਜਨ ਨਾਨਕ ਸਰਣਿ ਤੁਮਾਰੀ ਹਰਿ ਜੀਉ ਰਾਖਹੁ ਲਾਜ ਮੁਰਾਰਿ ॥	ਦੇਵ ੪, ੪, ੨ : ੨	-	੫੨੮
ਜਨ ਨਾਨਕ ਸਰਨਿ ਦੁਆਰੇ ॥	ਮਲਾ ੫, ੨੬, ੨ : ੬	-	੧੨੭੨
ਜਨ ਨਾਨਕ ਸਰਬ ਸੁਖ ਪਾਏ ਮੋਰੋ ਹਰਿ ਚਰਨੀ ਚਿਤੁ ਲਾਗਿ ॥	ਜੈਤ ੫, ੫, ੨ : ੨	-	੭੦੧
ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥	ਗਉ ੪, ੪੫, ੪ : ੨	-	੧੬੫
ਜਨ ਨਾਨਕ ਸਾਚੁ ਸੁਭਾਖਿਆ ॥	ਸੋਰ ੫, ੭੦, ੨ : ੪	-	੬੨੬
ਜਨ ਨਾਨਕ ਸੁਖੇ ਸੁਖਿ ਵਿਹਾਇ ॥	ਆਸਾ ੫, ੩, ੪ : ੪	-	੩੭੧
ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥	ਰਾਮ ੫, ਵਾਰ ੫ ਸ, ੫, ੨ : ੧੦	-	੯੫੯
ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ ॥	ਸਾਰ ੯, ੩, ੨ : ੨	-	੧੨੩੧
ਜਨ ਨਾਨਕ ਸੋ ਹਰਿ ਨਾਲਿ ਹੈ ਤੇਰੈ ਹਰਿ ਸਦਾ ਧਿਆਇ ਤੂ ਤੁਧੁ ਲਏ ਛਡਈਐ ॥	ਗੋਂਡ ੪, ੫, ੪ : ੨	-	੮੬੧
ਜਨ ਨਾਨਕ ਸੋ ਪ੍ਰਭੁ ਸੇਵਿਆ ਤਿਸੁ ਜੇਵਡੁ ਅਵਰੁ ਨ ਕੋਇ ॥	ਰਾਮ ੫, ਵਾਰ ੨ ਸ, ੫, ੨ : ੪	-	੯੫੭
ਜਨ ਨਾਨਕ ਹਉਮੈ ਮਾਰਿ ਸਮਾਇਆ ॥	ਗਉ ੫, ੭੧, ੪ : ੩	-	੧੭੬
ਜਨ ਨਾਨਕ ਹਰਿ ਅਗਮ ਪ੍ਰਭ ਹਰਿ ਮੇਲਿ ਲੈਹੁ ਲੜਿ ਲਾਇ ॥	ਕਾਨ ੪, ਵਾਰ ੮ ਸ, ੪, ੨ : ੪	-	੧੩੧੬
ਜਨ ਨਾਨਕ ਹਰਿ ਅਮਲ ਹਰਿ ਲਾਏ ਹਰਿ ਮੇਲਹੁ ਅਨਦ ਭਲੇ ॥	ਨਟ ੪, ੨, ੪ : ੨	-	੯੭੫
ਜਨ ਨਾਨਕ ਹਰਿ ਆਰਾਧਿਆ ਗੁਰ ਚਰਣੀ ਚਿਤੁ ਲਾਇ ॥	ਸੂਹੀ ੩, ਅਸ ੪, ੮ : ੨	-	੭੫੭
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥	ਗਉ ੪, ਵਾਰ ੧੩ ਸ, ੪, ੧ : ੬	-	੩੦੭
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥	ਗਉ ੪, ਵਾਰ ੩ ਸ, ੪, ੨ : ੨	-	੩੦੧
ਜਨ ਨਾਨਕ ਹਰਿ ਹਰਿ ਹਰਿ ਜਪਿ ਪ੍ਰਗਟੇ ਮਤਿ ਗੁਰਮਤਿ ਨਾਮਿ ਸਮਾਨੇ ॥	ਗਉ ੪, ੫੬, ੪ : ੨	-	੧੭੦
ਜਨ ਨਾਨਕ ਹਰਿ ਹਰਿ ਹਰਿ ਧਿਆਇ ॥	ਬਸੰ ੫, ੧, ੪ : ੪	-	੧੧੮੦
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥	ਕਾਨ ੪, ਵਾਰ ੭ ਸ, ੪, ੧ : ੨	-	੧੩੧੫
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਇਉ ਹਰਿ ਪ੍ਰਭੁ ਮੇਰਾ ਭੀਨੇ ॥	ਧਨਾ ੪, ੭, ੨ : ੨	-	੬੬੮
ਜਨ ਨਾਨਕ ਹਰਿ ਹਿਰਦੈ ਸਦ ਧਿਆਵਹੁ ਤਾ ਜੈ ਜੈ ਕਰੇ ਸਭੁ ਕੋਇ ॥	ਆਸਾ ੪, ੬੨, ੪ : ੨	-	੩੬੮
ਜਨ ਨਾਨਕ ਹਰਿ ਕਿਰਪਾ ਧਾਰੀ ਉਰ ਧਰਿਓ ਨਾਮੁ ਹਰੇ ॥	ਮਾਰੂ ੪, ੧, ੪ : ੩	-	੯੯੫
ਜਨ ਨਾਨਕ ਹਰਿ ਕਿਰਪਾ ਧਾਰੀ ਹਰਿ ਰਾਮੈ ਨਾਮਿ ਸਮਾਨੀ ॥	ਸਾਰ ੪, ੫, ੪ : ੨	-	੧੨੦੦
ਜਨ ਨਾਨਕ ਹਰਿ ਕਿਰਪਾ ਧਾਰੀ ਦੇਹ ਘੋੜੀ ਚੜਿ ਹਰਿ ਪਾਇਆ ॥	ਵਡ ੪, ਘੋੜੀ ੨, ੪ : ੬	-	੫੭੬
ਜਨ ਨਾਨਕ ਹਰਿ ਕਿਰਪਾ ਧਾਰੀ ਪਾਖਾਣੁ ਡੁਬਤ ਹਰਿ ਰਾਖਾ ॥	ਜੈਤ ੪, ੨, ੪ : ੨	-	੬੯੬
ਜਨ ਨਾਨਕ ਹਰਿ ਕਿਰਪਾ ਧਾਰੀ ਮਨਿ ਹਰਿ ਹਰਿ ਮੀਠਾ ਲਾਇ ਜੀਉ ॥	ਆਸਾ ੪, ਛੰਤ ੧੨, ੪ : ੫	-	੪੪੭
ਜਨ ਨਾਨਕ ਹਰਿ ਕੀ ਸਰਨਾਇ ॥	ਬਸੰ ੯, ੨, ੩ : ੧	-	੧੧੮੬
ਜਨ ਨਾਨਕ ਹਰਿ ਕੀ ਲਾਗਾ ਕਾਰਾ ॥	ਗਉ ੫, ੧੪੯*, ੪ : ੨	-	੨੧੨
ਜਨ ਨਾਨਕ ਹਰਿ ਗੁਣ ਆਖਿ ਸਮਾਇਆ ॥	ਬਿਲਾ ੫, ੧, ੫ : ੪	-	੮੦੧
ਜਨ ਨਾਨਕ ਹਰਿ ਗੁਰੁ ਗੁਰ ਮਿਲਾਉ ॥	ਬਸੰ ੧, ੫, ੪ : ੪	-	੧੧੬੯
ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥	ਭੈਰ ੪, ੪, ੪ : ੨	-	੧੧੩੪
ਜਨ ਨਾਨਕ ਹਰਿ ਨਾਮ ਧਨੁ ਰਾਸਿ ॥	ਬਿਲਾ ੧, ੪, ੪ : ੪	-	੭੯੬
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥	ਆਸਾ ੪, ਛੰਤ ੧੯, ੩ : ੪	-	੪੫੧
ਜਨ ਨਾਨਕ ਹਰਿ ਪ੍ਰਭ ਭਾਣੀਆ ਰਾਮ ਰਾਜਿਆ ਮਿਲਿਆ ਸਹਜਿ ਸੁਭਾਈ ॥	ਸੂਹੀ ੪, ਛੰਤ ੬, ੩ : ੪	-	੭੭੭
ਜਨ ਨਾਨਕ ਹਰਿ ਪ੍ਰਭਿ ਪੂਰੇ ਕੀਏ ਖਿਨੁ ਮਾਸਾ ਤੋਲੁ ਨ ਘਟੀਐ ॥	ਗਉ ੪, ੫੭, ੫ : ੨	-	੧੭੦
ਜਨ ਨਾਨਕ ਹਰਿ ਪ੍ਰਭੁ ਪਾਇਆ ਪੂਰੈ ਵਡਭਾਗੇ ਰਾਮ ॥	ਬਿਲਾ ੪, ਛੰਤ ੨, ੧ : ੪	-	੮੪੫
ਜਨ ਨਾਨਕ ਹਰਿ ਭਏ ਦਇਆਲਾ ਤਉ ਸਭ ਬਿਧਿ ਬਨਿ ਆਈ ॥	ਗਉ ੯, ੪, ੨ : ੨	-	੨੧੯
ਜਨ ਨਾਨਕ ਹਰਿ ਮੇਲਾਇਆ ਮੇਰੀ ਜਿੰਦੁੜੀਏ ਘਰਿ ਵਾਜੇ ਸਬਦ ਘਣੇਰੇ ਰਾਮ ॥	ਬਿਹਾ ੪, ੨, ੨ : ੪	-	੫੩੮
ਜਨ ਨਾਨਕ ਹਰਿ ਰਸਿ ਤ੍ਰਿਪਤਿਆ ਫਿਰਿ ਭੂਖ ਨ ਲਾਗੈ ॥	ਗਉ ੪, ੪੮, ੪ : ੩	-	੧੬੭
ਜਨ ਨਾਨਕ ਹਰਿ ਰਸੁ ਪਾਈ ਜੀਉ ॥	ਗਉ ੪, ੭੦, ੪ : ੪	-	੧੭੫
ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥	ਵਡ ੫, ੯, ੫ : ੪	-	੫੬੪
ਜਨ ਨਾਨਕ ਹਰਿ ਵਰੁ ਸਹਜ ਜੋਗੁ ॥	ਬਸੰ ੧, ੬, ੪ : ੪	-	੧੧੭੦
ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥	ਵਡ ੪, ਘੋੜੀ ੧, ੪ : ੬	-	੫੭੫
ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥	ਆਸਾ ੫, ੧੨੨, ੪ : ੧	-	੪੦੧

ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ ॥	ਗਉ ੪, ਵਾਰ ੧੫ ਸ, ੪, ੧ : ੮	-	੩੦੮
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਗੁਰ ਬਚਨ ਧਿਆਇਓ ਘਰੀ ਮੀਕ ॥	ਪ੍ਰਭਾ ੪, ੩, ੪ : ੨	-	੧੩੩੬
ਜਨ ਨਾਨਕ ਕਉ ਹਰਿ ਕਿਰਪਾ ਧਾਰੀ ਮਤਿ ਗੁਰਮਤਿ ਨਾਮੁ ਦ੍ਰਿੜਾਵੈ ॥	ਗਉ ੪, ੬੪, ੪ : ੨	-	੧੭੨
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਦੀਜੈ ਸਦ ਬਸਹਿ ਰਿਦੈ ਮੋਹਿ ਹਰਿ ਚਰਾਨੈ ॥	ਕਲਿ ੪, ੫, ੪ : ੨	-	੧੩੨੦
ਜਨ ਨਾਨਕ ਕਉ ਹਰਿ ਕ੍ਰਿਪਾ ਕਰਿ ਨਿਤ ਜਪੈ ਹਰਿ ਨਾਮੁ ਹਰਿ ਨਾਮਿ ਤਰਾਵੈ ॥	ਆਸਾ ੪, ਛੰਤ ੨੦, ੧ : ੪	-	੪੫੧
ਜਨ ਨਾਨਕ ਕਉ ਹਰਿ ਦਇਆਲ ਹੋਹੁ ਸੁਆਮੀ ਹਰਿ ਸੰਤਨ ਕੀ ਧੂਰਿ ਕਰਿ ਹਰੇ ॥	ਕੇਦਾ ੪, ੨, ੨ : ੨	-	੧੧੧੯
ਜਨ ਨਾਨਕ ਕਉ ਹਰਿ ਦਰਸੁ ਦਿਖਾਇਆ ॥	ਆਸਾ ੫, ੧੫, ੪ : ੧	-	੩੭੫
ਜਨ ਨਾਨਕ ਕਉ ਹਰਿ ਦਾਨੁ ਇਕੁ ਦੀਜੈ ਨਿਤ ਬਸਹਿ ਰਿਦੈ ਹਰੀ ਮੋਹਿ ਚਰਨਾ ॥	ਗੋਂਡ ੪, ੩, ੪ : ੨	-	੮੬੧
ਜਨ ਨਾਨਕ ਕਉ ਹਰਿ ਨਾਮੁ ਹਰਿ ਗੁਰਿ ਦੀਆ ਹਰਿ ਹਲਤਿ ਪਲਤਿ ਸਦਾ ਕਰੇ ਨਿਸਤਾਰਾ ॥	ਵਡ ੪, ਵਾਰ, ੧੫ : ੫	-	੫੯੨
ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥	ਆਸਾ ੪, ਛੰਤ ੧੭, ੨ : ੪	-	੪੫੦
ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥	ਕਾਨ ੪, ਵਾਰ ੫ ਸ, ੪, ੧ : ੫	-	੧੩੧੪
ਜਨ ਨਾਨਕ ਕਉ ਹਰਿ ਬਖਸਿ ਲੈ ਮੇਰੇ ਸੁਆਮੀ ਸਰਣਾਗਤਿ ਪਇਆ ਅਜਾਣੁ ॥	ਸੂਹੀ ੪, ੧੫, ੪ : ੨	-	੭੩੬
ਜਨ ਨਾਨਕ ਕਉ ਹਰਿ ਭੇਟੇ ਸੁਆਮੀ ਦੁਖੁ ਹਉਮੈ ਰੋਗੁ ਗਵਾਇਓ ॥	ਬੈਰਾ ੪, ੨, ੨ : ੨	-	੭੧੯
ਜਨ ਨਾਨਕ ਕਉ ਹਰਿ ਮੇਲਿ ਜਨ ਤਿਨ ਵੇਖਿ ਵੇਖਿ ਹਮ ਜੀਵਾਹਿ ॥	ਗਉ ੪, ਵਾਰ ੧੭ ਸ, ੪, ੧ : ੭	-	੩੧੦
ਜਨ ਨਾਨਕ ਕਉ ਕਿਰਪਾ ਭਈ ਹਰਿ ਕੀ ਕਿਰਪਾ ਭਈ ਜਗਦੀਸੁਰ ਕਿਰਪਾ ਭਈ ॥	ਸਾਰ ੪, ੧੦, ੨ : ੩	-	੧੨੦੧
ਜਨ ਨਾਨਕ ਕਉ ਗੁਰਿ ਇਹ ਮਤਿ ਦੀਨੀ ਜਪਿ ਹਰਿ ਭਵਜਲੁ ਤਰਨਾ ॥	ਧਨਾ ੪, ੧੨, ੨ : ੨	-	੬੭੦
ਜਨ ਨਾਨਕ ਕਉ ਗੁਰਿ ਹਾਥੁ ਸਿਰਿ ਧਰਿਓ ਹਰਿ ਰਾਮ ਨਾਮਿ ਰਵਿ ਰਹੇ ॥	ਪ੍ਰਭਾ ੪, ੪, ੪ : ੨	-	੧੩੩੬
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥	ਸੋਰ ੫, ੧੨, ੪ : ੨	-	੬੧੨
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਹਰਿ ਨਾਮੁ ਦੀਓ ਖਿਨ ਦਾਨ ॥	ਪ੍ਰਭਾ ੪, ੧, ੪ : ੨	-	੧੩੩੫
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਪ੍ਰਭਿ ਹਾਥ ਦੇਇ ਨਿਸਤਾਰੇ ॥	ਸੂਹੀ ੫, ੬, ੪ : ੨	-	੭੩੮
ਜਨ ਨਾਨਕ ਕਉ ਗੁਰੁ ਪੂਰਾ ਭੇਟਿਓ ਸੁਖਿ ਸਹਜੇ ਅਨਦ ਬਿਹਾਵਾ ॥	ਸਾਰ ੫, ੩੯, ੨ : ੨	-	੧੨੧੨
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਹਮ ਸੇਵਹ ਤੁਮ ਜਨ ਪਗੇ ॥	ਨਟ ੪, ੪, ੪ : ੨	-	੯੭੬
ਜਨ ਨਾਨਕ ਕਉ ਦਇਆ ਪ੍ਰਭ ਧਾਰਹੁ ਲਦਿ ਵਾਖਰੁ ਹਰਿ ਹਰਿ ਲੇਨ ॥	ਕਾਨ ੪, ੨, ੪ : ੨	-	੧੨੯੫
ਜਨ ਨਾਨਕ ਕਉ ਪ੍ਰਭ ਕਿਰਪਾ ਕਰੀਐ ॥	ਬਿਲਾ ੫, ੧੧, ੪ : ੧	-	੮੦੪
ਜਨ ਨਾਨਕ ਕਉ ਪ੍ਰਭ ਕਿਰਪਾ ਕੀਜੈ ਕਰਿ ਦਾਸਨਿ ਦਾਸ ਦਸਾਕੀ ॥	ਧਨਾ ੪, ੬, ੪ : ੨	-	੬੬੮
ਜਨ ਨਾਨਕ ਕਉ ਪ੍ਰਭਿ ਕਿਰਪਾ ਧਾਰੀ ਬਿਖੁ ਡੁਬਦਾ ਕਾਢਿ ਲਇਆ ॥	ਮਲਾ ੪, ੬, ੪ : ੨	-	੧੨੬੫
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥	ਨਟ ੪, ੯, ੨ : ੨	-	੯੭੮
ਜਨ ਨਾਨਕ ਕਹਿਆ ਤਤੁ ਬੀਚਾਰਿ ॥	ਭੈਰ ੫, ੫੪, ੪ : ੪	-	੧੧੫੨
ਜਨ ਨਾਨਕ ਕੰਤੁ ਰੰਗੀਲਾ ਪਾਇਆ ਫਿਰਿ ਦੂਖੁ ਨ ਲਾਗੈ ਆਏ ॥	ਮਲਾ ੫, ੧, ੪ : ੨	-	੧੨੬੬
ਜਨ ਨਾਨਕ ਕਰਮੀ ਪਾਈਅਨਿ ਹਰਿ ਨਾਮਾ ਭਗਤਿ ਭੰਡਾਰ ॥	ਗਉ ੩, ੩੬, ੪ : ੨	-	੧੬੨
ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥	ਰਾਮ ੩, ਵਾਰ ੭ ਸ, ੩, ੨ : ੮	-	੯੪੯
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥	ਸਾਰ ੪, ੧੩, ੨ : ੨	-	੧੨੦੨
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥	ਆਸਾ ੪, ੫੪, ੫ : ੪	-	੩੬੬
ਜਨ ਨਾਨਕ ਕਾ ਖਸਮੁ ਵਡਾ ਹੈ ਸਭਨਾ ਦਾ ਧਣੀਐ ॥	ਗਉ ੪, ਵਾਰ, ੫, ੩੦ : ੫	-	੩੧੬
ਜਨ ਨਾਨਕ ਕਿਸ ਨੋ ਆਖਿ ਸੁਣਾਈਐ ਜਾ ਕਰਦੇ ਸਭਿ ਕਰਾਇਆ ॥	ਗੂਜ ੩, ਵਾਰ ੧੨ ਸ, ੩, ੨ : ੭	-	੫੧੩
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥	ਗਉ ੪, ਵਾਰ ੪ ਸ, ੪, ੧ : ੨	-	੩੦੧
ਜਨ ਨਾਨਕ ਕੀ ਆਸ ਤੂ ਜਾਣਹਿ ਹਰਿ ਦਰਸਨੁ ਦੇਖਿ ਹਰਿ ਦਰਸਨਿ ਤ੍ਰਿਪਤਾਈ ॥	ਗੋਂਡ ੪, ੧, ੪ : ੩	-	੮੬੦

ਜਨ ਨਾਨਕ ਕੀ ਸਰਧਾ ਪੂਰਹੁ ਠਾਕੁਰ ਭਗਤ ਤੇਰੇ ਨਮਸਕਾਰੇ ॥	ਧਨਾ ੫, ੪੦, ੨ : ੨	-	੬੮੧
ਜਨ ਨਾਨਕ ਕੀ ਹਰਿ ਆਸ ਪੁਜਾਵਹੁ ਹਰਿ ਦਰਸਨਿ ਸਾਂਤਿ ਸਰੀਰ ॥	ਗੋਂਡ ੪, ੬, ੪ : ੧	-	੮੬੨
ਜਨ ਨਾਨਕ ਕੀ ਹਰਿ ਪੂਰਨ ਆਸਾ ॥	ਗਉ ੫, ੭੧*, ੪ : ੩	-	੧੭੬
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥	ਆਸਾ ੫, ੧੦੩, ੪ : ੨	-	੩੯੬
ਜਨ ਨਾਨਕ ਕੀ ਪਤਿ ਰਾਖੁ ਮੇਰੇ ਸੁਆਮੀ ਹਰਿ ਆਇ ਪਰਿਓ ਹੈ ਸਰਣਿ ਤੁਮਾਰੀ ॥	ਧਨਾ ੪, ੯, ੨ : ੨	-	੬੬੯
ਜਨ ਨਾਨਕ ਕੀ ਪਰਮੇਸਰਿ ਸੁਣੀ ਅਰਦਾਸਿ ॥	ਭੈਰ ੫, ੯, ੪ : ੧	-	੧੧੩੭
ਜਨ ਨਾਨਕ ਕੀ ਲਜ ਪਾਤਿ ਗੁਰੂ ਹੈ ਸਿਰੁ ਬੇਚਿਓ ਸਤਿਗੁਰ ਆਗੇ ॥	ਗਉ ੪, ੬੭, ੫ : ੨	-	੧੭੨
ਜਨ ਨਾਨਕ ਕੇ ਸਖਾ ਹਰਿ ਭਾਈ ਮਾਤ ਪਿਤਾ ਬੰਧਪ ਹਰਿ ਸਾਕ ॥	ਕਾਨ ੪, ੪, ੪ : ੨	-	੧੨੯੫
ਜਨ ਨਾਨਕ ਕੇ ਗੁਰਸਿਖ ਪੁਤਹਹੁ ਹਰਿ ਜਪਿਅਹੁ ਹਰਿ ਨਿਸਤਾਰਿਆ ॥	ਗਉ ੪, ਵਾਰ ੨੦ ਸ, ੪, ੨ : ੧੦	-	੩੧੨
ਜਨ ਨਾਨਕ ਕੇ ਦਇਆਲ ਪ੍ਰਭ ਸੁਆਮੀ ਤੁਮ ਦੁਸਟ ਤਾਰੇ ਹਰਣਖੇ ॥	ਨਟ ੪, ੩, ੪ : ੨	-	੯੭੬
ਜਨ ਨਾਨਕ ਕੇ ਪ੍ਰਭ ਅੰਤਰਜਾਮੀ ਹਰਿ ਲਾਵਹੁ ਮਨੂਆ ਪੇਲ ॥	ਆਸਾ ੪, ੬੧, ੪ : ੨	-	੩੬੮
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥	ਕਾਨ ੪, ਵਾਰ ੬ ਸ, ੪, ੧ : ੭	-	੧੩੧੫
ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰਿ ਅਵਰੁ ਨ ਲਾਗੇ ॥	ਦੇਵ ੪, ੧, ੨ : ੨	-	੫੨੭
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥	ਬਿਲਾ ੪, ੫, ੪ : ੨	-	੮੦੦
ਜਨ ਨਾਨਕ ਕੇ ਪ੍ਰਭ ਤੂ ਧਣੀ ਜਿਉ ਭਾਵੈ ਤਿਵੈ ਦਲਾਇ ॥	ਗਉ ੪, ਵਾਰ ੭ ਸ, ੪, ੨ : ੮	-	੩੦੩
ਜਨ ਨਾਨਕ ਕੇ ਪ੍ਰਭ ਪੁਰਖ ਬਿਧਾਤੇ ਮੇਰੇ ਠਾਕੁਰ ਅਗਹ ਅਤੋਲਾ ॥	ਸਾਰ ੫, ੩੬, ੨ : ੨	-	੧੨੧੧
ਜਨ ਨਾਨਕ ਕੇ ਪ੍ਰਭ ਰਾਖੇ ਸੁਆਮੀ ਹਮ ਪਾਥਰ ਰਖੁ ਬੁਡਥਈ ॥	ਕਲਿ ੪, ੪, ੪ : ੨	-	੧੩੨੦
ਜਨ ਨਾਨਕ ਕੈ ਮਨਿ ਅਨਦੁ ਹੋਤ ਹੈ ਹਰਿ ਦਰਸਨੁ ਨਿਮਖ ਦਿਖਾਈ ॥	ਆਸਾ ੪, ੬੭, ੨ : ੨	-	੩੭੦
ਜਨ ਨਾਨਕ ਕੈ ਵਲਿ ਹੋਆ ਮੇਰਾ ਸੁਆਮੀ ਹਰਿ ਸਜਣ ਪੁਰਖੁ ਸੁਜਾਨੁ ॥	ਬਿਲਾ ੪, ਵਾਰ, ੧੦ : ੫	-	੮੫੪
ਜਨ ਨਾਨਕ ਕੋਟਨ ਮੈ ਕਿਨਹੂ ਗੁਰਮੁਖਿ ਹੋਇ ਪਛਾਨਾ ॥	ਧਨਾ ੯, ੨, ੨ : ੨	-	੬੮੫
ਜਨ ਨਾਨਕ ਕੋਟਨ ਮੈ ਕੋਊ ਭਜਨ ਰਾਮ ਕੋ ਪਾਵੈ ॥	ਗਉ ੯, ੩, ੨ : ੨	-	੨੧੯
ਜਨ ਨਾਨਕ ਗੁਰ ਕੇ ਲਾਲੇ ਗੋਲੇ ਲਗਿ ਸੰਗਤਿ ਕਰੂਆ ਮੀਠਾ ॥	ਗਉ ੪, ੬੧, ੪ : ੨	-	੧੭੧
ਜਨ ਨਾਨਕ ਗੁਰ ਮਿਲਿ ਉਬਰੇ ਮੇਰੀ ਜਿੰਦੁੜੀਏ ਹਰਿ ਜਪਿ ਹਰਿ ਨਾਮਿ ਸਮਾਣੇ ਰਾਮ ॥	ਬਿਹਾ ੪, ੫, ੧ : ੪	-	੫੪੦
ਜਨ ਨਾਨਕ ਗੁਰਮੁਖ ਨੇੜਿ ਨ ਆਵਾ ॥	ਆਸਾ ੫, ੧, ੪ : ੪	-	੩੭੦
ਜਨ ਨਾਨਕ ਗੁਰਮੁਖਿ ਉਬਰੇ ਗੁਰ ਸਬਦੀ ਹਉਮੈ ਛੁਟੀਆ ॥	ਸੂਹੀ ੪, ਛੰਤ ੬, ੧ : ੪	-	੭੭੬
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥	ਗਉ ੪, ਵਾਰ ੨ ਸ, ੪, ੧ : ੪	-	੩੦੧
ਜਨ ਨਾਨਕ ਗੁਰਮੁਖਿ ਜਗਤੁ ਤਰਿਓ ॥	ਗਉ ੫, ਅਸ ੧੩, ੮ : ੨	-	੨੪੧
ਜਨ ਨਾਨਕ ਗੁਰਮੁਖਿ ਜੋ ਨਰੁ ਖੇਲੈ ਸੋ ਜਿਣਿ ਬਾਜੀ ਘਰਿ ਆਇਆ ॥	ਬਸੰ ੫, ੧੯, ੪ : ੨	-	੧੧੮੫
ਜਨ ਨਾਨਕ ਗੁਰਮੁਖਿ ਧਿਆਇਆ ਮੇਰੀ ਜਿੰਦੁੜੀਏ ਹਰਿ ਹਾਜਰੁ ਨਦਰੀ ਆਈਐ ਰਾਮ ॥	ਬਿਹਾ ੪, ੬, ੧ : ੪	-	੫੪੧
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥	ਆਸਾ ੪, ਸੋਪੁ ੨, ੪ : ੪	-	੧੨
ਜਨ ਨਾਨਕ ਗੁਰਮੁਖਿ ਪਰਗਟੁ ਹੋਇ ॥	ਆਸਾ ੪, ੫੩, ੪ : ੪	-	੩੬੫
ਜਨ ਨਾਨਕ ਗੁਰੁ ਤਿਨ ਪਾਇਆ ਜਿਨਾ ਆਪਿ ਤੁਠਾ ਗੁਣਤਾਸਿ ॥	ਸਿਰੀ ੪, ਵਣ ੧, ੬ : ੫	-	੮੨
ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥	ਬਸੰ ੪, ੪, ੪ : ੨	-	੧੧੭੮
ਜਨ ਨਾਨਕ ਗੁਰੁ ਪੂਰਾ ਪਾਇਆ ਸਗਲੀ ਤਿਖਾ ਬੁਝੰਤੀਆ ॥	ਜੈਤ ੫, ਛੰਤ ੧, ੧ : ੬	-	੭੦੩
ਜਨ ਨਾਨਕ ਛੂਟੈ ਗੁਰ ਪਰਗਾਸ ॥	ਗਉ ੩, ੩੪, ੪ : ੨	-	੧੬੨
ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ ॥	ਗਉ ੯, ੨, ੨ : ੨	-	੨੧੯
ਜਨ ਨਾਨਕ ਜਿਸ ਦੇ ਏਹਿ ਚਲਤ ਹਹਿ ਸੋ ਜੀਵਉ ਦੇਵਣਹਾਰੁ ॥	ਰਾਮ ੩, ਵਾਰ ੯ ਸ, ੩, ੨ : ੯	-	੯੫੧
ਜਨ ਨਾਨਕ ਜਿਸ ਦੈ ਮਸਤਕਿ ਭਾਗੁ ਧੁਰਿ ਲਿਖਿਆ ਸੋ ਸਿਖੁ ਗੁਰੂ ਪਹਿ ਆਵੈ ॥	ਰਾਮ ੫, ਵਾਰ ੭ ਸ, ੫, ੧ : ੧੫	-	੯੬੦
ਜਨ ਨਾਨਕ ਜਿਨ ਕਉ ਕ੍ਰਿਪਾ ਭਈ ਤਿਨ ਸੇਵਿਆ ਸਿਰਜਣਹਾਰੁ ॥	ਗਉ ੪, ਵਾਰ ੨੨ ਸ, ੪, ੨ : ੫	-	੩੧੩
ਜਨ ਨਾਨਕ ਜੋਗੀ ਹੋਆ ਅਸਥਿਰੁ ॥	ਰਾਮ ੫, ੧੩, ੪ : ੪	-	੮੮੬
ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥	ਭੈਰ ੪, ੩, ੪ : ੨	-	੧੧੩੪
ਜਨ ਨਾਨਕ ਤਿਸੁ ਬਲਿਹਾਰਣੈ ਜੋ ਆਪਿ ਜਪੈ ਅਵਰਾ ਨਾਮੁ ਜਪਾਏ ॥	ਮਾਝ ੧, ਵਾਰ ੫ ਸ, ੪, ੨ : ੬	-	੧੪੦
ਜਨ ਨਾਨਕ ਤਿਨ ਕਉ ਵਾਰਿਆ ਜਿਨ ਜਪਿਆ ਸਿਰਜਣਹਾਰੁ ॥	ਗਉ ੪, ਵਾਰ ੬ ਸ, ੪, ੧ : ੭	-	੩੦੨

ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥	ਭੈਰ ੫, ੧੫, ੪ : ੨ -	੧੧੩੯
ਜਨ ਨਾਨਕ ਤੇ ਮੁਖ ਉਜਲੇ ਜਿਨ ਹਰਿ ਸੁਣਿਆ ਮਨਿ ਭਾਇ ॥	ਕਾਨ ੪, ਵਾਰ ੯ ਸ, ੪, ੧ : ੫ -	੧੩੧੬
ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥	ਕਾਨ ੪, ਵਾਰ ੪ ਸ, ੪, ੧ : ੬ -	੧੩੧੪
ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥	ਪ੍ਰਭਾ ੫, ੧, ੪ : ੪ -	੧੩੩੭
ਜਨ ਨਾਨਕ ਦਾਸ ਦਾਸ ਕੋ ਕਰੀਅਹੁ ਮੇਰਾ ਮੂੰਡੁ ਸਾਧ ਪਗਾ ਹੇਠਿ ਰੁਲਸੀ ਰੇ ॥	ਦੇਵ ੫, ੩੭, ੨ : ੨ -	੫੩੬
ਜਨ ਨਾਨਕ ਦਾਸਨਿ ਦਾਸੁ ਕਹੀਅਤ ਹੈ ਮੋਹਿ ਕਰਹੁ ਕ੍ਰਿਪਾ ਠਾਕੁਰ ਅਪੁਨੀ ॥	ਬਿਲਾ ੫, ੧੧੪, ੪ : ੧ -	੮੨੭
ਜਨ ਨਾਨਕ ਦਾਸੁ ਕਹੀਅਤੁ ਹੈ ਤੁਮ੍ਹਰਾ ਹਉ ਬਲਿ ਬਲਿ ਸਦ ਬਲਿ ਜਾਸ ॥	ਕਾਨ ੫, ੩੩, ੨ : ੫ -	੧੩੦੪
ਜਨ ਨਾਨਕ ਦੀਨ ਸਰਨਿ ਆਇਓ ਪ੍ਰਭ ਸਭੁ ਲੇਖਾ ਰਖਹੁ ਉਠਾਈ ॥	ਸੋਰ ੫, ੩, ੪ : ੨ -	੬੦੯
ਜਨ ਨਾਨਕ ਦੂਜੀ ਲਾਵ ਚਲਾਈ ਅਨਹਦ ਸਬਦ ਵਜਾਏ ॥	ਸੂਹੀ ੪, ਛੰਤ ੨, ੨ : ੬ -	੭੭੪
ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥	ਜੈਤ ੫, ਛੰਤ ੧, ੩ : ੬ -	੭੦੪
ਜਨ ਨਾਨਕ ਨਾਮਿ ਵਿਗਸਿਆ ਹਰਿ ਹਰਿ ਲਿਵ ਲਾਈ ਰਾਮ ॥	ਬਿਲਾ ੪, ਛੰਤ ੨, ੩ : ੪ -	੮੪੫
ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥	ਬਿਲਾ ੪, ਛੰਤ ੨, ੨ : ੪ -	੮੪੫
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥	ਗਉ ੪, ਸੋਹ ੪, ੪ : ੨ -	੧੩
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਹਰਿ ਨਾਮੇ ਹੀ ਸੁਖੁ ਮੰਡਾ ਹੇ ॥	ਗਉ ੪, ੬੦, ੪ : ੨ -	੧੭੧
ਜਨ ਨਾਨਕ ਨਾਮੁ ਅਧਾਰੁ ਟੇਕ ਹੈ ਬਿਨੁ ਨਾਵੈ ਅਵਰੁ ਨ ਕੋਇ ਜੀਉ ॥	ਆਸਾ ੪, ਛੰਤ ੧੩, ੪ : ੫ -	੪੪੭
ਜਨ ਨਾਨਕ ਨਾਮੁ ਅਰਾਧਿਆ ਆਪਿ ਤਰਿਆ ਸਭੁ ਜਗਤੁ ਤਰਾਇਆ ॥	ਗਉ ੪, ਵਾਰ ੯ ਸ, ੪, ੧ : ੮ -	੩੦੪
ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥	ਸਲੋ ੩, ੩੯ : ੨ -	੧੪੧੭
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥	ਗਉ ੪, ਵਾਰ ੧੫ ਸ, ੪, ੨ : ੧੨ -	੩੦੯
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥	ਆਸਾ ੪, ਛੰਤ ੧੮, ੧ : ੪ -	੪੫੦
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥	ਬਿਲਾ ੪, ਵਾਰ ੧੩ ਸ, ੩, ੨ : ੪ -	੮੫੪
ਜਨ ਨਾਨਕ ਨਾਮੁ ਸਲਾਹਿਆ ਬਹੁੜਿ ਨ ਮਨਿ ਤਨਿ ਭੰਗੁ ॥	ਸਲੋ ੪, ੩ : ੪ -	੧੪੨੧
ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਤੇਰੀ ਹੋਤਿ ॥	ਗਉ ੪, ਵਾਰ, ੧੬ : ੫ -	੩੧੦
ਜਨ ਨਾਨਕ ਨਾਮੁ ਸਲਾਹਿ ਤੂ ਜਨਮ ਮਰਣ ਦੁਖੁ ਜਾਇ ॥	ਗਉ ੪, ਵਾਰ ੨੩ ਸ, ੪, ੧ : ੪ -	੩੧੩
ਜਨ ਨਾਨਕ ਨਾਮੁ ਸਲਾਹਿ ਤੂ ਨਾਮੇ ਬਲਿਹਾਰੀ ਰਾਮ ॥	ਬਿਲਾ ੪, ਛੰਤ ੨, ੪ : ੪ -	੮੪੫
ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥	ਸੂਹੀ ੪, ਛੰਤ ੫, ੩ : ੪ -	੭੭੬
ਜਨ ਨਾਨਕ ਨਾਮੁ ਸਲਾਹਿ ਤੂ ਲੁਡਿ ਲੁਡਿ ਦਰਗਹਿ ਵੰਞੁ ॥	ਕਾਨ ੪, ਵਾਰ ੧੪ ਸ, ੪, ੧ : ੨ -	੧੩੧੮
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥	ਟੋਡੀ ੪, ੧, ੪ : ੨ -	੭੧੧
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥	ਮਾਰੂ ੪, ਸੋਲਾ ੨, ੮ : ੩ -	੧੦੭੦
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥	ਆਸਾ ੪, ਛੰਤ ੧੯, ੧ : ੪ -	੪੫੦
ਜਨ ਨਾਨਕ ਨਾਮੁ ਧਿਆਇਆ ॥	ਸੋਰ ੫, ੬੦, ੪ : ੩ -	੬੨੪
ਜਨ ਨਾਨਕ ਨਾਮੁ ਧਿਆਇਆ ॥	ਸੋਰ ੫, ੬੯, ੨ : ੩ -	੬੨੬
ਜਨ ਨਾਨਕ ਨਾਮੁ ਧਿਆਇਆ ॥	ਸੋਰ ੫, ੭੬, ੨ : ੩ -	੬੨੭
ਜਨ ਨਾਨਕ ਨਾਮੁ ਧਿਆਇਆ ਹਰਿ ਅੰਤਿ ਸਖਾਈ ਹੋਇ ॥	ਸਿਰੀ ੪, ਵਣ ੧, ੧ : ੫ -	੮੧
ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥	ਆਸਾ ੪, ਛੰਤ ੨੦, ੩ : ੪ -	੪੫੧
ਜਨ ਨਾਨਕ ਨਾਮੁ ਧਿਆਇਆ ਗੁਰ ਬਚਨਿ ਜਪਿਓ ਮਨਿ ਚੀਤਿ ॥	ਕਾਨ ੪, ਵਾਰ ੧੦ ਸ, ੪, ੧ : ੫ -	੧੩੧੭
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਸੁਖੁ ਪਾਈ ॥	ਸੋਰ ੪, ਵਾਰ, ੧੫ : ੫ -	੬੪੮
ਜਨ ਨਾਨਕ ਨਾਮੁ ਧਿਆਇਆ ਗੁਰਮੁਖਿ ਧਨਵੰਤਾ ॥	ਸੋਰ ੪, ਵਾਰ, ੨੦ : ੫ -	੬੫੦
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਜਮਕੰਕਰੁ ਨੇੜਿ ਨ ਆਵੈ ਰਾਮ ॥	ਬਿਹਾ ੪, ੫, ੨ : ੪ -	੫੪੦
ਜਨ ਨਾਨਕ ਨਾਮੁ ਧਿਆਇਆ ਮੇਰੀ ਜਿੰਦੁੜੀਏ ਧੁਰਿ ਮਸਤਕਿ ਹਰਿ ਲਿਖਿ ਛਡਾ ਰਾਮ ॥	ਬਿਹਾ ੪, ੫, ੪ : ੪ -	੫੪੧
ਜਨ ਨਾਨਕ ਨਾਮੁ ਧਿਆਇਆ ਰੰਗਿ ਰਤੜਾ ਹਰਿ ਰੰਗਿ ਰਤਿ ॥	ਸਿਰੀ ੪, ਵਣ ੧, ੫ : ੫ -	੮੨
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਟੇ ਤਾਸੁ ॥	ਗਉ ੪, ਵਾਰ ੬ ਸ, ੪, ੨ : ੪ -	੩੦੨
ਜਨ ਨਾਨਕ ਨਾਮੁ ਧਿਆਇ ਤੂ ਸਭਿ ਕਿਲਵਿਖ ਕਾਟੁ ॥	ਗੂਜ ੩, ਵਾਰ, ੨੨ : ੫ -	੫੧੭
ਜਨ ਨਾਨਕ ਨਾਮੁ ਧਿਆਇਂ ਤੂ ਹਰਿ ਹਲਤਿ ਪਲਤਿ ਛੋਡਾਇਸੀ ॥	ਗਉ ੪, ਵਾਰ ੧੮ ਸ, ੪, ੧ : ੫ -	੩੧੦

ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥	ਗਉ ੪, ਵਾਰ ੧੯ ਸ, ੪, ੧ : ੧੦	-	੩੦੯
ਜਨ ਨਾਨਕ ਨਾਮੁ ਧਿਆਵੈ ॥	ਸੋਰ ੫, ੮੩, ੪ : ੨	-	੬੨੯
ਜਨ ਨਾਨਕ ਨਾਮੁ ਪਰਿਓ ਗੁਰ ਚੇਲਾ ਗੁਰ ਰਾਖਹੁ ਲਾਜ ਜਨ ਕੇ ॥	ਸੂਹੀ ੪, ੧, ੪ : ੨	-	੭੩੧
ਜਨ ਨਾਨਕ ਨਾਮੁ ਮਿਲੈ ਸੁਖੁ ਪਾਵੈ ਹਮ ਨਾਮ ਵਿਟਹੁ ਸਦ ਘੁਮਘਾ ॥	ਸੂਹੀ ੪, ੨, ੪ : ੨	-	੭੩੧
ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥	ਵਡ ੪, ਘੋੜੀ ੧, ੨ : ੬	-	੫੭੫
ਜਨ ਨਾਨਕ ਨਿਰਬਾਣ ਪਦੁ ਪਾਇਆ ਮਿਲਿ ਸਾਧੂ ਹਰਿ ਗੁਣ ਗਾਈਐ ॥	ਬਸੰ ੪, ੬, ੪ : ੨	-	੧੧੭੯
ਜਨ ਨਾਨਕ ਪਾਇਆ ਅਗਮ ਰੂਪੁ ਅਨਤ ਨ ਕਾਹੂ ਜਾਇ ॥	ਰਾਮ ੫, ਵਾਰ ੪ ਸ, ੫, ੧ : ੮	-	੯੫੮
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥	ਸਾਰ ੫, ੧, ੪ : ੨	-	੧੨੦੨
ਜਨ ਨਾਨਕ ਪਿਆਸ ਚਰਨ ਕਮਲਨੑ ਕੀ ਪੇਖਿ ਦਰਸੁ ਸੁਆਮੀ ਸੁਖ ਸਾਰੋ ॥	ਬਿਲਾ ੫, ੧੨੩, ੨ : ੨	-	੮੨੯
ਜਨ ਨਾਨਕ ਪਿਰ ਧਨ ਮਿਲਿ ਸੁਖੁ ਪਾਇਆ ॥	ਸੂਹੀ ੫, ੪, ੪ : ੪	-	੭੩੨
ਜਨ ਨਾਨਕ ਪੂਰਿਅੜੀ ਮਨਿ ਆਸਾ ਜੀਉ ॥	ਗਉ ੪, ੬੯, ੪ : ੪	-	੧੭੫
ਜਨ ਨਾਨਕ ਪ੍ਰਭ ਕਿਰਪਾ ਧਾਰੀ ਮੈ ਸਤਿਗੁਰ ਓਟ ਗਹੇਹੀ ॥	ਸੋਰ ੫, ੪, ੪ : ੨	-	੬੦੯
ਜਨ ਨਾਨਕ ਪ੍ਰਭ ਕੀ ਸਰਣਾਈ ਤਿਸੁ ਬਿਨੁ ਅਵਰੁ ਨ ਕੋਈ ॥	ਸੂਹੀ ੫, ਛੰਤ ੭, ੩ : ੬	-	੭੮੨
ਜਨ ਨਾਨਕ ਪ੍ਰਭ ਦੇਹੁ ਮਤੀ ਛਡਿ ਆਸਾ ਨਿਤ ਸੁਖਿ ਸਉਦਿਆ ॥	ਸੂਹੀ ੪, ਛੰਤ ੬, ੨ : ੪	-	੭੭੬
ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਨਿ ਆਈ ॥	ਸੂਹੀ ੫, ਛੰਤ ੭, ੧ : ੬	-	੭੮੧
ਜਨ ਨਾਨਕ ਪ੍ਰਭਿ ਕਿਰਪਾ ਧਾਰੀ ਤਉ ਮਨ ਮਹਿ ਹਰਿ ਰਸੁ ਘੂਟਾ ॥	ਸਾਰ ੫, ੩੨, ੨ : ੨	-	੧੨੧੦
ਜਨ ਨਾਨਕ ਪ੍ਰਭੁ ਸਦਾ ਧਿਆਇ ॥	ਸੂਹੀ ੫, ੨, ੪ : ੪	-	੭੩੨
ਜਨ ਨਾਨਕ ਪ੍ਰਿਉ ਪ੍ਰੀਤਮੁ ਥੀਆ ॥	ਮਲਾ ੫, ੨੩, ੨ : ੫	-	੧੨੭੨
ਜਨ ਨਾਨਕ ਪ੍ਰੀਤਿ ਸਾਧ ਪਗ ਚਾਟੇ ॥	ਗਉ ੪, ੪੧, ੪ : ੩	-	੧੬੪
ਜਨ ਨਾਨਕ ਪ੍ਰੀਤਿ ਤ੍ਰਿਪਤਿ ਗੁਰੁ ਸਾਚਾ ॥	ਗਉ ੪, ੪੨, ੪ : ੩	-	੧੬੪
ਜਨ ਨਾਨਕ ਪ੍ਰੀਤਿ ਲਗੀ ਪਗ ਸਾਧ ਗੁਰ ਮਿਲਿ ਸਾਧੂ ਪਾਖਾਣੁ ਹਰਿਓ ਮਨੁ ਮੂੜਾ ॥	ਜੈਤ ੪, ੬, ੪ : ੨	-	੬੯੮
ਜਨ ਨਾਨਕ ਪ੍ਰੇਮਿ ਰਤੰਨਾ ॥	ਗਉ ੪, ੬੫, ੪ : ੪	-	੧੭੩
ਜਨ ਨਾਨਕ ਬਲਿਹਾਰੀ ਗੁਰ ਆਪਣੇ ਵਿਟਹੁ ਜਿਨਿ ਭ੍ਰਮਿ ਭੁਲਾ ਮਾਰਗਿ ਪਾਇਆ ॥	ਗੂਜ ੩, ਵਾਰ ੧੨ ਸ, ੩, ੧ : ੬	-	੫੧੩
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥	ਗੂਜ ੫, ਸੋਦ ੫, ੪ : ੨	-	੧੦
ਜਨ ਨਾਨਕ ਬਲਿ ਬਲਿ ਸਦ ਬਲਿ ਜਾਈਐ ਤੇਰਾ ਅੰਤੁ ਨ ਪਾਰਾਵਰਿਆ ॥	ਗੂਜ ੫, ੧, ੪ : ੨	-	੪੯੫
ਜਨ ਨਾਨਕ ਬਿਨੁ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ ॥	ਧਨਾ ੯, ੧, ੨ : ੨	-	੬੮੪
ਜਨ ਨਾਨਕ ਭਏ ਨਿਹਾਲੁ ਪ੍ਰਭ ਕੀ ਪਾਖਿਆ ॥	ਵਡ ੪, ਵਾਰ, ੨੦ : ੫	-	੫੯੪
ਜਨ ਨਾਨਕ ਭਗਵੰਤ ਭਜਨ ਬਿਨੁ ਸੁਖੁ ਸੁਪਨੈ ਭੀ ਨਾਹੀ ॥	ਸਾਰ ੯, ੨, ੨ : ੨	-	੧੨੩੧
ਜਨ ਨਾਨਕ ਭਗਵੰਤ ਭਜਨ ਬਿਨੁ ਬਿਰਥਾ ਜਨਮੁ ਗਵਾਇਓ ॥	ਜੈਤ ੯, ੧, ੨ : ੨	-	੭੦੩
ਜਨ ਨਾਨਕ ਮਨਿ ਅਨਦੁ ਭਇਆ ਹੈ ਮੇਰੀ ਜਿੰਦੁੜੀਏ ਅਨਹਤ ਸਬਦ ਵਜਾਏ ਰਾਮ ॥	ਬਿਹਾ ੪, ੧, ੨ : ੪	-	੫੩੮
ਜਨ ਨਾਨਕ ਮਨਿ ਤਨਿ ਅਨਦੁ ਭਇਆ ਹੈ ਗੁਰਿ ਮੰਤ੍ਰੁ ਦੀਓ ਹਰਿ ਭੰਵੂ ॥	ਬਸੰ ੪, ੭, ੪ : ੨	-	੧੧੭੯
ਜਨ ਨਾਨਕ ਮੈ ਨਾਹਿ ਕੋਊ ਗੁਨੁ ਰਾਖਿ ਲੇਹੁ ਸਰਨਾਈ ॥	ਸੋਰ ੯, ੬, ੨ : ੨	-	੬੩੨
ਜਨ ਨਾਨਕ ਰਸੁ ਅੰਮ੍ਰਿਤੁ ਪੀਆ ਸਭ ਲਾਥੀ ਭੂਖ ਤਿਖਾਟ ॥	ਮਾਲੀ ੪, ੬, ੪ : ੨	-	੯੮੬
ਜਨ ਨਾਨਕ ਲਧਾ ਰਤਨੁ ਅਮੋਲੁ ਅਪਾਰੀਆ ॥	ਗਉ ੫, ਅਸ ੧੨, ੮ : ੧	-	੨੪੧
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥	ਕਾਨ ੪, ਵਾਰ ੫ ਸ, ੪, ੨ : ੫	-	੧੩੧੫
ਜਨ ਨਾਨਕਿ ਹਰਿ ਨਾਮ ਧਨੁ ਲਦਿਆ ਸਦਾ ਵੇਪਰਵਾਹੁ ॥	ਬਿਲਾ ੪, ਵਾਰ, ੭ : ੫	-	੮੫੨
ਜਨ ਨਾਨਕਿ ਹਰਿ ਪ੍ਰਭੁ ਬੁਝਿਆ ਗੁਰ ਸਤਿਗੁਰ ਕੈ ਪਰਸਾਦਿ ॥	ਰਾਮ ੫, ਵਾਰ ੧ ਸ, ੫, ੨ : ੪	-	੯੫੭
ਜਨ ਨਾਨਕਿ ਕਮਲੁ ਪਰਗਾਸਿਆ ਮਨਿ ਹਰਿ ਹਰਿ ਵੁਠੜਾ ਹੇ ॥	ਸਿਰੀ ੪, ਵਣ ੧, ੪ : ੫	-	੮੨
ਜਨ ਨਾਨਕਿ ਗੁਰੁ ਪੂਰਾ ਪਾਇਆ ਮਨਿ ਹਿਰਦੈ ਨਾਮੁ ਲਖਾਇ ਜੀਉ ॥	ਆਸਾ ੪, ਛੰਤ ੧੧, ੪ : ੫	-	੪੪੬
ਜਨ ਨਾਨਕਿ ਬ੍ਰਹਮੁ ਪਛਾਨਿਆ ਹਰਿ ਕੀਰਤਿ ਕਰਮ ਕਮਾਉ ॥	ਸਿਰੀ ੪, ਵਣ ੧, ੨ : ੫	-	੮੨
ਜਨ ਨਾਨਕੁ ਸਦਾ ਕੁਰਬਾਣੁ ਤਿਨ ਜੋ ਚਾਲਹਿ ਸਤਿਗੁਰ ਭਾਇ ॥	ਸਲੋ ੩, ੨੨ : ੬	-	੧੪੧੫
ਜਨ ਨਾਨਕੁ ਸਰਣਿ ਪਇਆ ਹਰਿ ਦੁਆਰੈ ਹਰਿ ਭਾਵੈ ਲਾਜ ਰਖਾਇਦਾ ॥	ਮਾਰੂ ੫, ਸੋਲਾ ੫, ੧੬ : ੩	-	੧੦੭੬
ਜਨ ਨਾਨਕੁ ਸਿਮਰੈ ਅੰਤਰਜਾਮੀ ॥	ਧਨਾ ੫, ੫੭, ੨ : ੨	-	੬੮੪
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੂਠਾ ॥	ਆਸਾ ੪, ਛੰਤ ੧੯, ੪ : ੪	-	੪੫੧

ਜਨ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੁਲ ਗੋਲੇ ॥	ਸਲੋ ੪, ੩੦ : ੫	੧੪੨੪
ਜਨ ਨਾਨਕੁ ਹਰਿ ਕੈ ਅੰਕਿ ਸਮਾਵੈ ॥	ਆਸਾ ੫, ੧੬, ੪ : ੨	੩੭੫
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ ॥	ਗੋਂਡ ੪, ੪, ੪ : ੨	੮੬੧
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਸਤਿਗੁਰ ਲਾਗੇ ਪਾਇ ॥	ਸਲੋ ੩, ੨੩ : ੯	੧੪੧੫
ਜਨ ਨਾਨਕੁ ਤਿਸੁ ਬਲਿਹਾਰਣੈ ਜੋ ਮੇਰੇ ਹਰਿ ਪ੍ਰਭ ਭਾਵੈ ॥	ਕਾਨ ੪, ਵਾਰ, ੧੫ : ੫	੧੩੧੮
ਜਨ ਨਾਨਕੁ ਤਿਨ ਕੇ ਚਰਨ ਪਖਾਰੈ ਜੋ ਹਰਿ ਚਰਨੀ ਜਨੁ ਲਾਗਾ ॥	ਮਾਲੀ ੪, ੪, ੪ : ੨	੯੮੫
ਜਨ ਨਾਨਕੁ ਤ੍ਰਿਪਤੈ ਗਾਇ ਗੁਣ ਹਰਿ ਦਰਸਨੁ ਦੇਹੁ ਸੁਭਾਇ ॥	ਸਾਰ ੪, ਵਾਰ ੩੪ ਸ, ੪, ੩ : ੮	੧੨੫੦
ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥	ਕਾਨ ੪, ੬, ੪ : ੨	੧੨੯੬
ਜਨ ਨਾਨਕੁ ਦੇਖਿ ਵਿਗਸਿਆ ਹਰਿ ਕੀ ਵਡਿਆਈ ॥	ਗਉ ੪, ਵਾਰ ੩੦ ਸ, ੪, ੨ : ੮	੩੧੬
ਜਨ ਨਾਨਕੁ ਨਾਉ ਲਏ ਤਾਂ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥	ਸਲੋ ੪, ੨੮ : ੬	੧੪੨੪
ਜਨ ਨਾਨਕੁ ਨਾਮੁ ਲਏ ਤਾ ਜੀਵੈ ਬਿਨੁ ਨਾਵੈ ਖਿਨੁ ਮਰਿ ਜਾਇਆ ॥	ਸਿਰੀ ੪, ਵਾਰ ੧੧ ਸ, ੩, ੨ : ੬	੮੭
ਜਨ ਨਾਨਕੁ ਬੋਲੇ ਬ੍ਰਹਮ ਬੀਚਾਰੁ ॥	ਆਸਾ ੫, ੨, ੪ : ੧	੩੭੦
ਜਨ ਨਾਨਕੁ ਮੰਗੈ ਧੂੜਿ ਤਿਨ ਹਉ ਸਦ ਕੁਰਬਾਣੈ ਜਾਉ ॥	ਸਲੋ ੩, ੨੭ : ੪	੧੪੧੬
ਜਨ ਨਾਨਕੁ ਮੰਗੈ ਧੂੜਿ ਤਿਨ ਜਿਨ ਸਤਿਗੁਰੁ ਪਾਇਆ ॥	ਗਉ ੩, ੩੮, ੪ : ੪	੧੬੩
ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥	ਕਾਨ ੪, ੯, ੨ : ੨	੧੨੯੭
ਜਨ ਨਾਮੈ ਤਤੁ ਪਛਾਨਿਆ ॥	ਸੋਰ ਨਾਮ, ੩, ੩ : ੪	੬੫੭
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥	ਗੂਜ ੫, ਸੋਦ ੫, ੨ : ੧	੧੦
ਜਨਨਿ ਪਿਤਾ ਲੋਕ ਸੁਤ ਬਨਿਤਾ ਕੋਇ ਨ ਕਿਸ ਕੀ ਧਰਿਆ ॥	ਗੂਜ ੫, ੧, ੨ : ੧	੪੯੫
ਜਨ ਨਿਰਵੈਰ ਨਿੰਦਕ ਅਹੰਕਾਰੀ ॥	ਗੋਂਡ ੫, ਅਸ ੧, ੬ : ੧	੮੬੯
ਜਨਨੀ ਕੇਰੇ ਉਦਰ ਉਦਕ ਮਹਿ ਪਿੰਡੁ ਕੀਆ ਦਸ ਦੁਆਰਾ ॥	ਆਸਾ ਧੰਨਾ, ੩, ੧ : ੧	੪੮੮
ਜਨਨੀ ਚੀਤਿ ਨ ਰਾਖਸਿ ਤੇਤੇ ॥	ਆਸਾ ਕਬ, ੧੨, ੧ : ੨	੪੭੮
ਜਨਨੀ ਜਾਨਤ ਸੁਤੁ ਬਡਾ ਹੋਤੁ ਹੈ ਇਤਨਾ ਕੁ ਨ ਜਾਨੈ ਜਿ ਦਿਨ ਦਿਨ ਅਵਧ ਘਟਤੁ ਹੈ ॥	ਸਿਰੀ ਕਬ, ੧, ੧ : ੧	੯੧
ਜਨ ਪਗ ਰੇਣੁ ਵਡਭਾਗੀ ਪਾਵੈ ॥	ਗਉ ੪, ੪੦, ੩ : ੩	੧੬੪
ਜਨ ਪਾਰਬ੍ਰਹਮ ਜਾ ਕੀ ਨਿਰਮਲ ਮਹਿਮਾ ਜਨ ਕੇ ਚਰਨ ਤੀਰਥ ਕੋਟਿ ਗੰਗਾ ॥	ਬਿਲਾ ੫, ੧੨੦, ੨ : ੧	੮੨੮
ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸਤੰਗੀਰ ॥	ਤਿਲੰ ੧, ੧, ੨ : ੧	੭੨੧
ਜਨ ਬੋਲਹਿ ਅੰਮ੍ਰਿਤ ਬਾਣੀ ॥	ਸੋਰ ੫, ੬੬, ੨ : ੨	੬੨੬
ਜਨ ਭਗਤਨ ਕੋ ਕਹੋ ਨ ਮਾਨੋ ਕੀਓ ਅਪਨੋ ਪਈਹੈ ॥	ਗੂਜ ਕਬ, ੧, ੨ : ੨	੫੨੪
ਜਨ ਭਲ ਮਾਨਹਿ ਨਿੰਦਕ ਵੇਕਾਰੀ ॥	ਗੋਂਡ ੫, ਅਸ ੧, ੬ : ੨	੮੬੯
ਜਨਮਹਿ ਮਰਿ ਭਗੇ ਹਾਂ ॥	ਆਸਾ ੫, ੧੬੩, ੨ : ੨	੪੧੧
ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ ॥	ਮਾਝ ੫, ਬਾਰਾ, ੧੨ : ੩	੧੩੫
ਜਨਮ ਜਨਮ ਕਾ ਉਤਰੈ ਭਾਰੁ ॥	ਰਾਮ ੫, ੪੧, ੩ : ੪	੮੯੫
ਜਨਮ ਜਨਮ ਕਾ ਸੰਸਾ ਚੂਕਾ ਰਤਨੁ ਨਾਮੁ ਜਬ ਪਾਇਆ ॥	ਬਸੰ ੯, ੩, ੨ : ੧	੧੧੮੬
ਜਨਮ ਜਨਮ ਕਾ ਸੋਇਆ ਜਾਗਾ ॥	ਗਉ ੫, ੯੬, ੧ : ੨	੧੮੪
ਜਨਮ ਜਨਮ ਕਾ ਸੋਇਆ ਜਾਗਾ ॥	ਭੈਰ ੫, ੪੨, ੧ : ੪	੧੧੪੮
ਜਨਮ ਜਨਮ ਕਾ ਸੋਇਆ ਜਾਗੁ ॥	ਰਾਮ ੫, ੨੭, ੧ : ੪	੮੯੧
ਜਨਮ ਜਨਮ ਕਾ ਸੋਇਆ ਜਾਗੁ ॥	ਰਾਮ ੫, ੩੧, ੨ : ੨	੮੯੨
ਜਨਮ ਜਨਮ ਕਾ ਸੋਇਆ ਜਾਗੈ ॥	ਗੋਂਡ ੫, ੨੨, ੩ : ੪	੮੬੯
ਜਨਮ ਜਨਮ ਕਾ ਸੋਇਆ ਜਾਗੈ ॥	ਮਾਰੂ ੫, ਸੋਲਾ ੯, ੭ : ੨	੧੦੮੦
ਜਨਮ ਜਨਮ ਕਾ ਸੋਇਆ ਜਾਗੈ ॥	ਭੈਰ ੫, ੨੯, ੩ : ੪	੧੧੪੪
ਜਨਮ ਜਨਮ ਕਾ ਟੂਟਾ ਗਾਂਢਾ ॥	ਪ੍ਰਭਾ ੫, ਅਸ ੩, ੪ : ੨	੧੩੪੮
ਜਨਮ ਜਨਮ ਕਾ ਟੂਟਾ ਗਾਢੈ ॥	ਗਉ ੫, ਸੁਖ ੨੦, ੪ : ੮	੨੯੦
ਜਨਮ ਜਨਮ ਕਾ ਟੂਟਾ ਗਾਢੈ ॥	ਸੂਹੀ ੫, ੨੨, ੨ : ੨	੭੪੧
ਜਨਮ ਜਨਮ ਕਾ ਬਿਛੁੜਿਆ ਹੋਵੈ ਤਿਨ੍ ਹਰਿ ਸਿਉ ਆਣਿ ਮਿਲਾਵੈ ॥	ਸੂਹੀ ੫, ੫੧, ੨ : ੨	੭੪੮
ਜਨਮ ਜਨਮ ਕਾ ਰੋਗੁ ਗਵਾਇਆ ॥	ਮਾਝ ੫, ੪੬, ੩ : ੨	੧੦੮
ਜਨਮ ਜਨਮ ਕਾ ਵਿਛੁੜਿਆ ਹਰਿ ਮੇਲਹੁ ਸਜਣੁ ਸੈਣ ॥	ਮਾਝ ੫, ਦਿਨ ੧, ੧ : ੩	੧੩੬

ਜਨਮ ਜਨਮ ਕੇ ਭੂਲ ਚੂਕ ਹਮ ਅਬ ਆਏ ਪ੍ਰਭ ਸਰਨਗੇ ॥	ਨਟ ੪, ੪, ੧ : ੧	-	੯੭੬
ਜਨਮ ਜਨਮ ਕੇ ਭੈ ਮੋਹ ਨਿਵਾਰੇ ॥	ਸੂਹੀ ੫, ੨੭, ੪ : ੧	-	੭੪੨
ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥	ਕਾਨ ੫, ੨੬, ੧ : ੧	-	੧੩੦੩
ਜਨਮ ਜਨਮ ਕੇ ਮਿਟੇ ਬਿਤਾਲ ॥	ਪ੍ਰਭਾ ੫, ਅਸ ੩, ੫ : ੪	-	੧੩੪੯
ਜਨਮ ਜਨਮ ਕੇ ਲਾਗੇ ਬਿਖੁ ਮੋਰਚਾ ਲਗਿ ਸੰਗਤਿ ਸਾਧ ਸਵਾਰੀ ॥	ਧਨਾ ੪, ੧, ੨ : ੧	-	੬੬੬
ਜਨਮ ਜਨਮ ਕੇ ਵਿਛੁੜੇ ਜਨ ਮੇਲੇ ਨਾਨਕ ਸਹਜਿ ਸੁਭਾਏ ॥	ਸੂਹੀ ੪, ਛੰਤ ੧, ੩ : ੬	-	੭੭੩
ਜਨਮ ਜਨਮ ਚੂਕੇ ਭੈ ਭਾਰੇ ਦੁਰਤੁ ਬਿਨਾਸਿਓ ਭਰਮੁ ਬੀਓ ॥	ਆਸਾ ੫, ੪੭, ੧ : ੨	-	੩੮੨
ਜਨਮ ਜਨਮ ਬਿਖਾਦ ਬਿਨਸੇ ਰਾਖਿ ਲੀਨੇ ਆਪਿ ॥	ਪ੍ਰਭਾ ੫, ੧੩, ੪ : ੧	-	੧੩੪੧
ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥	ਸਲੋ ੯, ੩੩ : ੧	-	੧੪੨੮
ਜਨਮਤ ਹੀ ਦੁਖੁ ਲਾਗੈ ਮਰਣਾ ਆਇ ਕੈ ॥	ਸੂਹੀ ੧, ਅਸ ੫, ੪ : ੧	-	੭੫੨
ਜਨਮਤ ਕਸ ਨ ਮੁਓ ਅਪਰਾਧੀ ॥	ਗਉ ਕਬ, ੨੫, ੧*: ੨	-	੩੨੮
ਜਨਮਤ ਕੀ ਨ ਮੂਓ ਆਭਾਗਾ ॥	ਮਾਰੂ ੩, ਸੋਲਾ ੨, ੯ : ੨	-	੧੦੪੫
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ ॥	ਸਸ ੫, ੧੨ : ੧	-	੧੩੫੪
ਜਨਮਤ ਮੋਹਿਓ ਮੋਹਨੀ ਮਾਇਆ ॥	ਗਉ ੫, ਬਾਅ, ੬ : ੨	-	੨੫੧
ਜਨਮ ਦੋਖ ਪਰੇ ਮੇਰੇ ਪਾਛੈ ਅਬ ਪਕਰੇ ਨਿਹਚਲੁ ਸਾਧੂ ਪਾਇ ॥	ਆਸਾ ੫, ੯, ੩ : ੧	-	੩੭੩
ਜਨਮ ਪਦਾਰਥੁ ਜੀਤੀਐ ਜਪਿ ਹਰਿ ਬੈਰਾਗਰੁ ॥	ਕਾਨ ੪, ਵਾਰ, ੧੪ : ੪	-	੧੩੧੮
ਜਨਮ ਭਵੰਤੇ ਨਰਕਿ ਪੜੰਤੇ ਤਿਨ੍ ਕੇ ਕੁਲ ਉਧਾਰੇ ॥	ਆਸਾ ੫, ੧੪੧, ੨ : ੧	-	੪੦੬
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥	ਆਸਾ ੫, ਛੰਤ ੧੪, ੧ : ੪	-	੪੬੨
ਜਨਮ ਮਰਣ ਸਭ ਮਿਟੀ ਉਪਾਧਿ ॥	ਗੋਂਡ ੫, ੧੨, ੨ : ੩	-	੮੬੫
ਜਨਮ ਮਰਣ ਸਭਿ ਦੂਖ ਨਿਵਾਰੇ ਜਪਿ ਹਰਿ ਹਰਿ ਭਉ ਨਹੀ ਕਾਲ ਕਾ ॥	ਮਾਰੂ ੫, ਸੋਲਾ ੧੩, ੩ : ੩	-	੧੦੮੪
ਜਨਮ ਮਰਣ ਹਉਮੈ ਦੁਖੁ ਪਾਇਆ ॥	ਮਾਰੂ ੧, ਸੋਲਾ ੧੭, ੧੧ : ੨	-	੧੦੩੮
ਜਨਮ ਮਰਣ ਕਾ ਸਹਸਾ ਚੂਕਾ ਬਾਹੁੜਿ ਕਤਹੁ ਨ ਧਾਈ ॥	ਰਾਮ ੫, ਅਸ ੬, ੭ : ੧	-	੯੧੫
ਜਨਮ ਮਰਣ ਕਾ ਦੁਖੁ ਗਇਆ ਫਿਰਿ ਪਵੈ ਨ ਫੀਰੁ ॥	ਸੂਹੀ ੩, ਵਾਰ, ੧੦ : ੪	-	੭੮੯
ਜਨਮ ਮਰਣ ਕਾ ਦੁਖੁ ਘਣੋ ਨਿਤ ਸਹਸਾ ਦੋਈ ॥	ਆਸਾ ੧, ਅਸ ੨੨, ੧ : ੨	-	੪੨੨
ਜਨਮ ਮਰਣ ਕਾ ਦੂਖੁ ਨਿਵਾਰੈ ॥	ਆਸਾ ੫, ੭੦, ੨ : ੨	-	੩੮੮
ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥	ਸਿਰੀ ੫, ੮੦, ੨ : ੧	-	੪੫
ਜਨਮ ਮਰਣ ਕੀ ਕਟੀਐ ਫਾਸੀ ਸਾਚੀ ਦਰਗਹ ਕਾ ਨੀਸਾਨੁ ॥	ਬਿਲਾ ੫, ੯੯, ੧ : ੨	-	੮੨੪
ਜਨਮ ਮਰਣ ਕੀ ਚੂਕੀ ਕਾਣਿ ॥	ਰਾਮ ੫, ੫੩, ੨ : ੩	-	੮੯੯
ਜਨਮ ਮਰਣ ਕੀ ਜੋਨਿ ਨ ਭਵਿਆ ॥	ਮਾਰੂ ੫, ਸੋਲਾ ੧, ੭ : ੨	-	੧੦੭੧
ਜਨਮ ਮਰਣ ਕੀ ਤ੍ਰਾਸ ਮਿਟਾਇ ॥	ਗਉ ੫, ੧੨੦, ੩ : ੨	-	੧੯੦
ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥	ਸਿਰੀ ੫, ੮੦, ੨ : ੩	-	੪੫
ਜਨਮ ਮਰਣ ਕੀ ਮਿਟਵੀ ਡੰਝਾ ॥	ਮਾਰੂ ੫, ਸੋਲਾ ੯, ੧੦ : ੨	-	੧੦੮੦
ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥	ਭੈਰ ੫, ੪੨, ੩ : ੧	-	੧੧੪੮
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥	ਗਉ ੫, ੧੨੮*, ੩ : ੨	-	੨੦੭
ਜਨਮ ਮਰਣ ਤਿਹ ਮੂਲੇ ਨਾਹੀ ॥	ਗਉ ੫, ੧੧੭*, ੩ : ੩	-	੨੦੩
ਜਨਮ ਮਰਣ ਤੇ ਹੋਵਤ ਛੋਟ ॥	ਗਉ ੫, ੧੬੧, ੧*: ੨	-	੧੯੮
ਜਨਮ ਮਰਣ ਤੇ ਰਹਤ ਨਾਰਾਇਣ ॥	ਭੈਰ ੫, ੧, ੧*: ੨	-	੧੧੩੬
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥	ਟੋਡੀ ੫, ੧੦, ੧ : ੨	-	੭੧੪
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥	ਸੂਹੀ ੫, ੫੪, ੨ : ੧	-	੭੪੯
ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥	ਬਿਲਾ ੫, ੫੨, ੩ : ੧	-	੮੧੪
ਜਨਮ ਮਰਣ ਦੁਖ ਕਾਲ ਸਿਮਰਤ ਮਿਟਿ ਜਾਵਈ ॥	ਆਸਾ ੫, ੧੧੩, ੪ : ੧	-	੩੯੯
ਜਨਮ ਮਰਣ ਦੁਖ ਖਿਨ ਮਹਿ ਬਿਨਸੇ ਹਰਿ ਪਾਇਆ ਪ੍ਰਭੁ ਅਬਿਨਾਸੀ ॥	ਤੁਖਾ ੪, ਛੰਤ ੪, ੧ : ੪	-	੧੧੧੬
ਜਨਮ ਮਰਣ ਦੁਖ ਮੇਟਿਆ ਜਪਿ ਨਾਮੁ ਮੁਰਾਰੇ ॥	ਆਸਾ ੧, ਅਸ ੨੨, ੮ : ੧	-	੪੨੨
ਜਨਮ ਮਰਣ ਦੁਖ ਮੇਟਿ ਮਿਲਾਏ ॥	ਗੋਂਡ ੫, ੧੪, ੨ : ੪	-	੮੬੬
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥	ਬਿਲਾ ੪, ਵਾਰ ੨ ਸ, ੩, ੨ : ੨	-	੮੪੯
ਜਨਮ ਮਰਣ ਦੁਖੁ ਕਟੀਐ ਪਿਆਰੇ ਜਬ ਭੇਟੈ ਹਰਿ ਰਾਇ ॥	ਆਸਾ ੫, ਬਿਰ ੪, ੧ : ੧	-	੪੩੧
ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥	ਬਿਲਾ ੫, ੪, ੩ : ੩	-	੮੦੨

ਜਨਮ ਮਰਣ ਦੁਖੁ ਕਾਟੀਐ ਲਾਗੈ ਸਹਜਿ ਧਿਆਨੁ ॥	ਸਿਰੀ ੫, ੮੨, ੧ : ੩	-	੪੬
ਜਨਮ ਮਰਣ ਦੁਖੁ ਨੇੜਿ ਨ ਆਵੈ ਮਨਿ ਸੋ ਪ੍ਰਭੁ ਅਪਰ ਅਪਾਰਾ ਹੇ ॥	ਮਾਰੂ ੧, ਸੋਲਾ ੧੦, ੧੨ : ੩	-	੧੦੩੦
ਜਨਮ ਮਰਣ ਦੁਖ ਤੇ ਰਾਖੈ ॥	ਮਲਾ ੫, ੨੨, ੨ : ੩	-	੧੨੭੧
ਜਨਮ ਮਰਣ ਦੋਊ ਦੁਖ ਭਾਗੇ ॥	ਬਸੰ ੪, ੨, ੩ : ੨	-	੧੧੭੮
ਜਨਮ ਮਰਣ ਦੋਵੈ ਦੁਖ ਮੇਟੇ ਸਹਜੇ ਹੀ ਸੁਖਿ ਸੋਵੈ ॥	ਆਸਾ ੪, ਛੰਤ ੧੦, ੧ : ੪	-	੪੪੪
ਜਨਮ ਮਰਣ ਦੋਵੈ ਦੁਖ ਮੇਟੇ ਹਰਿ ਰਾਮੈ ਨਾਮਿ ਸਮਾਇਆ ॥	ਆਸਾ ੪, ਛੰਤ ੧੩, ੩ : ੪	-	੪੪੭
ਜਨਮ ਮਰਣ ਨਿਹਚਲੁ ਭਏ ਗੁਰਮੁਖਿ ਨਾਮੁ ਧਿਆਇ ॥	ਸਲੋ ੩, ੩੦ : ੨	-	੧੪੧੬
ਜਨਮ ਮਰਣ ਨਿਵਾਰਿ ਹਰਿ ਜਪਿ ਸਿਮਰਿ ਸੁਆਮੀ ਸੋਇ ॥	ਧਨਾ ੫, ੨੦, ੨ : ੨	-	੬੭੫
ਜਨਮ ਮਰਣ ਨਿਵਾਰਿ ਧਰਣੀਧਰ ਪਤਿ ਰਾਖੁ ਪਰਮਾਨੰਦ ॥	ਗੂਜ ੫, ਅਸ ੨, ੨ : ੨	-	੫੦੮
ਜਨਮ ਮਰਣ ਫਿਰਿ ਸੋਗੁ ਨ ਹੋਇ ॥	ਭੈਰ ੫, ੩੩, ੧ : ੪	-	੧੧੪੫
ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥	ਗਉ ੫, ਥਿਤੀ, ੫ : ੫	-	੨੯੭
ਜਨਮ ਮਰਣ ਬਿਕਾਰ ਛੂਟੇ ਫਿਰਿ ਨ ਲਾਗੈ ਦਾਗੁ ਜੀਉ ॥	ਰਾਮ ੫, ਛੰਤ ੪, ੩ : ੫	-	੯੨੭
ਜਨਮ ਮਰਣ ਭਉ ਕਟਿਓਨੁ ਫਿਰਿ ਜੋਨਿ ਨ ਪਾਏ ॥	ਰਾਮ ੫, ਵਾਰ, ੨੧ : ੬	-	੯੬੬
ਜਨਮ ਮਰਣ ਭਉ ਕਟੀਐ ਜਨ ਕਾ ਸਬਦੁ ਜਪਿ ॥	ਗੂਜ ੫, ਵਾਰ, ੯ : ੩	-	੫੨੦
ਜਨਮ ਮਰਣ ਭਵ ਭੰਜਨੁ ਗਾਈਐ ਪੁਨਰਪਿ ਜਨਮੁ ਨ ਹੋਈ ਜੀਉ ॥	ਸੋਰ ੧, ੧੧, ੪ : ੨	-	੫੯੯
ਜਨਮ ਮਰਣ ਭੈ ਕਟੀਅਹਿ ਨਿਹਚਲ ਸਚੁ ਥਾਉ ॥	ਜੈਤ ੫, ਵਾਰ, ੫ : ੩	-	੭੦੭
ਜਨਮ ਮਰਣ ਭੈ ਕਾਟੇ ਮੋਹਾ ਬਿਨਸੇ ਸੋਗ ਸੰਤਾਪੇ ਜੀਉ ॥	ਮਾਝ ੫, ੩੪, ੩ : ੩	-	੧੦੪
ਜਨਮ ਮਰਣ ਭੈ ਲਾਥੇ ॥	ਸੋਰ ੫, ੫੨, ੪ : ੪	-	੬੨੧
ਜਨਮ ਮਰਣ ਮਲੁ ਉਤਰੈ ਸਚੇ ਕੇ ਗੁਣ ਗਾਇ ॥	ਮਾਰੂ ੫, ਵਾਰ ੧੬ ਸ, ੫, ੧ : ੨	-	੧੦੯੯
ਜਨਮ ਮਰਣ ਮੋਹੁ ਦੁਖੁ ਸਾਧੂ ਸੰਗਿ ਨਸੈ ॥	ਸੂਹੀ ੫, ਅਸ ੫, ੧*: ੨	-	੭੬੧
ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ ॥	ਸਸ ੫, ੧੯ : ੩	-	੧੩੫੫
ਜਨਮ ਮਰਣ ਰੋਗ ਸਭਿ ਨਿਵਾਰੇ ॥	ਮਾਝ ੫, ੪੨, ੪ : ੨	-	੧੦੬
ਜਨਮ ਮਰਣੁ ਉਸ ਹੀ ਕਉ ਹੈ ਰੇ ਓਹਾ ਆਵੈ ਜਾਈ ॥	ਮਾਰੂ ੫, ੪, ੩ : ੨	-	੯੯੯
ਜਨਮ ਮਰਣੁ ਨ ਹੋਇ ਤਿਸ ਕਉ ਕਟੈ ਜਮ ਕੇ ਫਾਸੇ ॥	ਬਿਹਾ ੫, ੫, ੧ : ੪	-	੫੪੫
ਜਨਮ ਮਰਣੁ ਨਿਵਾਰੀਐ ਦੁਖੁ ਨ ਜਮ ਪੁਰਿ ਹੋਇ ॥	ਆਸਾ ੫, ੧੩੬, ੩ : ੧	-	੪੦੫
ਜਨਮ ਮਰਨ ਸੰਕਟ ਤੇ ਛੂਟੈ ਜਗਦੀਸ ਭਜਨ ਸੁਖ ਧਿਆਨ ॥	ਸਾਰ ੫, ੮੯, ੧ : ੨	-	੧੨੨੧
ਜਨਮ ਮਰਨ ਸਗਲਾ ਦੁਖੁ ਨਾਸੈ ॥	ਧਨਾ ੫, ੨੪, ੨ : ੩	-	੬੭੭
ਜਨਮ ਮਰਨ ਕਉ ਇਹੁ ਜਗੁ ਬਪੜੋ ਇਨਿ ਦੂਜੈ ਭਗਤਿ ਵਿਸਾਰੀ ਜੀਉ ॥	ਸੋਰ ੧, ੮, ੩ : ੧	-	੫੯੮
ਜਨਮ ਮਰਨ ਕਟਿ ਪਰਮ ਗਤਿ ਪਾਈ ॥	ਗਉ ਕਬ, ਅਸ ੪੦, ੧*: ੨	-	੩੩੧
ਜਨਮ ਮਰਨ ਕਾਟੇ ਗੁਰ ਬਚਨੀ ਬਹੁੜਿ ਨ ਸੰਕਟ ਦੁਆਰਾ ॥	ਟੋਡੀ ੫, ੨੮, ੨ : ੧	-	੭੧੭
ਜਨਮ ਮਰਨ ਕਾ ਦੁਖੁ ਗਇਆ ਜਨ ਨਾਨਕ ਸਬਦੁ ਬੀਚਾਰਿ ॥	ਸਲੋ ੩, ੪੯ : ੪	-	੧੪੧੯
ਜਨਮ ਮਰਨ ਕਾ ਭਉ ਗਇਆ ਜੀਵਨ ਪਦਵੀ ਪਾਇ ॥	ਬਿਹਾ ੪, ਵਾਰ ੧੯ ਸ, ੩, ੨ : ੪	-	੫੫੬
ਜਨਮ ਮਰਨ ਕਾ ਭ੍ਰਮੁ ਗਇਆ ਗੋਬਿਦ ਲਿਵ ਲਾਗੀ ॥	ਬਿਲਾ ਕਬ, ੧੧, ੧*: ੧	-	੮੫੭
ਜਨਮ ਮਰਨ ਕੀ ਤ੍ਰਾਸ ਮਿਟਾਈ ॥	ਗੋਂਡ ੫, ੭, ੨ : ੩	-	੮੬੪
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥	ਸਲੋ ੩, ੪੦ : ੬	-	੧੪੧੭
ਜਨਮ ਮਰਨ ਕੇ ਮਿਟੇ ਅੰਦੇਸੇ ॥	ਗਉ ੫, ਸੁਖ ੧੮, ੭ : ੩	-	੨੮੭
ਜਨਮ ਮਰਨ ਗੁਰਿ ਰਾਖੇ ਮੀਤ ॥	ਪ੍ਰਭਾ ੫, ੫, ੨ : ੧	-	੧੩੩੯
ਜਨਮ ਮਰਨ ਚੂਕੇ ਸਭਿ ਭਾਰੇ ॥	ਆਸਾ ੫, ੩੬, ੧*: ੧	-	੩੭੯
ਜਨਮ ਮਰਨ ਤਾ ਕਾ ਦੂਖੁ ਨਿਵਾਰੈ ॥	ਗਉ ੫, ਸੁਖ ੨੪, ੮ : ੩	-	੨੯੬
ਜਨਮ ਮਰਨ ਦੁਹੁ ਤੇ ਰਹਿਓ ॥	ਗਉ ੫, ਅਸ ੧੩, ੬ : ੨	-	੨੪੧
ਜਨਮ ਮਰਨ ਦੁਖ ਫਾਹਾ ਕਾਟਿਆ ॥	ਪ੍ਰਭਾ ੫, ੮, ੪ : ੩	-	੧੩੪੦
ਜਨਮ ਮਰਨ ਦੁਖ ਫੇੜ ਕਰਮ ਸੁਖ ਜੀਅ ਜਨਮ ਤੇ ਛੂਟੈ ॥	ਆਸਾ ਕਬ, ੧, ੧*: ੨	-	੪੭੫
ਜਨਮ ਮਰਨ ਦੁਖੁ ਕਟਿਆ ਹਰਿ ਭੇਟਿਆ ਪੁਰਖੁ ਸੁਜਾਣੁ ॥	ਗਉ ੫, ਵਾਰ ੧ ਸ, ੫, ੧ : ੩	-	੩੧੮
ਜਨਮ ਮਰਨ ਦੁਖੁ ਕਟੀਐ ਹਉਮੈ ਮਮਤਾ ਜਾਇ ॥	ਬਿਹਾ ੪, ਵਾਰ ੧੦ ਸ, ੩, ੧ : ੩	-	੫੫੨
ਜਨਮ ਮਰਨ ਦੁਖੁ ਕਾਟੀਐ ਨਾਨਕ ਛੂਟਸਿ ਨਾਇ ॥	ਪ੍ਰਭਾ ੧, ੧੦, ੪ : ੩	-	੧੩੩੦
ਜਨਮ ਮਰਨ ਦੁਖੁ ਪਰਹਰੈ ਸਬਦਿ ਰਹਿਆ ਭਰਪੂਰਿ ॥	ਸਿਰੀ ੩, ੫੩, ੧*: ੨	-	੩੪
ਜਨਮ ਮਰਨ ਦੂਖੁ ਭ੍ਰਮੁ ਗਇਆ ॥	ਗਉ ੫, ਸੁਖ ੨੦, ੩ : ੬	-	੨੯੯

ਜਨਮ ਮਰਨ ਨਹ ਹੋਇ ਬਿਨਾਸਾ ॥	ਗਉ ੫, ਬਾਅ, ੧੦ : ੬	- ੨੫੨
ਜਨਮ ਮਰਨ ਬਿਕਾਰ ਅੰਕੁਰ ਹਰਿ ਕਾਟਿ ਛਾਡੇ ਖੋਇ ॥	ਸਾਰ ੫, ੧੨੫, ੧ : ੨	- ੧੨੨੮
ਜਨਮ ਮਰਨ ਮਨ ਮੋਹੁ ਬਢਾਇਓ ॥	ਗਉ ੫, ਬਾਅ, ੨ : ੬	- ੨੫੦.
ਜਨਮਿ ਜਨਮਿ ਕਿਛੁ ਲੀਜੀ ਲੀਜੈ ॥	ਆਸਾ ੧, ੯, ੧*: ੨	- ੩੫੧
ਜਨਮਿ ਨ ਕਦੇ ਮਰੂ ਹਾਂ ॥	ਆਸਾ ੫, ੧੬੧, ੧ : ੬	- ੪੧੦
ਜਨਮਿ ਨ ਮਰੈ ਨ ਆਵੈ ਨ ਜਾਇ ॥	ਆਸਾ ੫, ੨, ੪ : ੩	- ੩੭੦
ਜਨਮਿ ਨ ਮਰੈ ਨ ਆਵੈ ਨ ਜਾਇ ॥	ਭੈਰ ੫, ੧, ੪ : ੧	- ੧੧੩੬
ਜਨਮਿ ਮਰਹਿ ਜੂਐ ਬਾਜੀ ਹਾਰੀ ॥	ਆਸਾ ੪, ੫੪, ੩ : ੩	- ੩੬੬
ਜਨਮਿ ਮਰਹੁ ਫੁਨਿ ਪਾਪ ਕਮਾਵਹੁ ॥	ਮਾਰੂ ੧, ਸੋਲਾ ੧੦, ੧੩ : ੨	- ੧੦੩੦
ਜਨਮਿ ਮਰਣਿ ਨਹੀ ਧੰਧਾ ਧੈਰੁ ॥	ਰਾਮ ੧, ਓਅੰ, ੧੫ : ੨	- ੯੩੧
ਜਨਮਿ ਮਰੈ ਸੋ ਕਾਚੋ ਕਾਚਾ ॥	ਗਉ ੫, ਸੁਖ ੧੯, ੪ : ੨	- ੨੮੮
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥	ਗਉ ੧, ੧੨, ੧ : ੧	- ੧੫੪
ਜਨਮਿ ਮਰੈ ਫਿਰਿ ਆਵੈ ਜਾਏ ॥	ਗਉ ੫, ਸੁਖ ੧੬, ੩ : ੮	- ੨੮੪
ਜਨਮਿ ਮਰੈ ਫਿਰਿ ਆਵੈ ਜਾਏ ॥	ਮਾਰੂ ੪, ਸੋਲਾ ੨, ੧੧ : ੨	- ੧੦੭੧
ਜਨਮਿ ਮਰੈ ਫਿਰਿ ਜੋਨੀ ਆਵੈ ਦਰਗਹਿ ਮਿਲੈ ਸਜਾਈ ॥	ਸੋਰ ੪, ੮, ੩ : ੨	- ੬੦੭
ਜਨਮਿ ਮਰੈ ਬਹੁ ਜੋਨਿ ਭ੍ਰਮਾਵੈ ॥	ਗਉ ੫, ਸੁਖ ੧੨, ੧ : ੬	- ੨੭੮
ਜਨਮਿ ਮਰੈ ਭਰਮਾਈਐ ਹਰਿ ਨਾਮੁ ਨ ਲੇਵੈ ॥	ਆਸਾ ੧, ਅਸ ੧੮, ੬ : ੧	- ੪੨੦
ਜਨਮਿ ਮਰੈ ਭਰਮਾਈਐ ਜੇ ਲਖ ਕਰਮ ਕਮਾਹਿ ॥	ਸਲੋ ੧, ੯ : ੨	- ੧੪੧੧
ਜਨਮਿ ਮੁਏ ਨਹੀ ਜੀਵਣ ਆਸਾ ॥	ਰਾਮ ੧, ਓਅੰ, ੨੬ : ੩	- ੯੩੩
ਜਨਮਿ ਮੁਏ ਬਿਨੁ ਭਗਤਿ ਸਰੋਤਿ ॥	ਆਸਾ ੧, ਅਸ ੪, ੪ : ੪	- ੪੧੩.
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥	ਮਾਰੂ ੩, ਸੋਲਾ ੨੩, ੩ : ੩	- ੧੦੬੭
ਜਨਮੁ ਸਵਾਰੀ ਆਪਣਾ ਭਾਈ ਕੁਲੁ ਭੀ ਲਈ ਬਖਸਾਇ ॥	ਸੋਰ ੩, ਅਸ ੨, ੭ : ੨	- ੬੩੮
ਜਨਮੁ ਸਿਰਾਨੋ ਪੰਥੁ ਨ ਸਵਾਰਾ ॥	ਸੂਹੀ ਰਵਿ, ੨, ੩ : ੧	- ੭੯੪
ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥	ਸਵ ੪, ਸਲ੍ਹ, ੧ : ੩	- ੧੪੦੬
ਜਨਮੁ ਜਰਾ ਮਿਰਤੁ ਜਿਸੁ ਵਾਸਿ ॥	ਗਉ ੫, ੧੫੬, ੩ : ੧	- ੧੯੭
ਜਨਮੁ ਜੀਤਿ ਗੁਰਮਤਿ ਦੁਖੁ ਭਾਗਾ ॥	ਬਸੰ ੧, ਅਸ ੪, ੬ : ੪	- ੧੧੮੯
ਜਨਮੁ ਜੀਤਿ ਮਰਣਿ ਮਨੁ ਮਾਨਿਆ ॥	ਗਉ ੧, ੮, ੨ : ੧	- ੧੫੩
ਜਨਮੁ ਜੀਤਿ ਲਾਹਾ ਨਾਮੁ ਪਾਇ ॥	ਗਉ ੩, ੩੪, ੧*: ੨	- ੧੬੨
ਜਨਮੁ ਤ ਇਹੁ ਸਕਯਥੁ ਜਿਤੁ ਨਾਮੁ ਹਰਿ ਰਿਦੈ ਨਿਵਾਸੈ ॥	ਸਵ ੩, ਕਲ੍ਹ, ੫ : ੩	- ੧੩੯੩
ਜਨਮੁ ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥	ਸਿਰੀ ੫, ੭੬, ੧ : ੨	- ੪੪
ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ ॥	ਰਾਮ ੫, ਵਾਰ ੧੨ ਸ, ੫, ੧ : ੪	- ੯੬੩
ਜਨਮੁ ਪਦਾਰਥੁ ਖੋਇ ਗਵਾਰਾ ॥	ਧਨਾ ੫, ੨੨, ੧*: ੨	- ੬੭੬
ਜਨਮੁ ਪਦਾਰਥੁ ਗਹਿਰ ਗੰਭੀਰੈ ॥	ਮਾਝ ੫, ੨੩, ੧ : ੨	- ੧੦੧
ਜਨਮੁ ਪਦਾਰਥੁ ਗੁਰਮੁਖਿ ਜੀਤਿਆ ਬਹੁਰਿ ਨ ਜੂਐ ਹਾਰਿ ॥	ਸਾਰ ੫, ੧੧੨, ੧ : ੨	- ੧੨੨੬
ਜਨਮੁ ਪਦਾਰਥੁ ਜਿਣਿ ਚਲਿਆ ਨਾਨਕ ਆਇਆ ਸੋ ਪਰਵਾਣੁ ਥਿਆ ॥	ਮਾਰੂ ੫, ੩੧, ੪ : ੩	- ੧੦੦੭
ਜਨਮੁ ਪਦਾਰਥੁ ਜੀਤਿ ਅਮੋਲੇ ॥	ਸੂਹੀ ਕਬ, ੩, ੩ : ੪	- ੭੯੨
ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥	ਕਾਨ ੪, ਵਾਰ ੧ ਸ, ੪, ੧ : ੩	- ੧੩੧੨
ਜਨਮੁ ਪਦਾਰਥੁ ਜੀਤਿ ਹਰਿ ਸਰਣੀ ॥	ਸੂਹੀ ੫, ੩੩, ੧*: ੨	- ੭੪੩
ਜਨਮੁ ਪਦਾਰਥੁ ਜੀਤੁ ਪਰਾਣੀ ॥	ਮਾਰੂ ੫, ਸੋਲਾ ੧੪, ੫ : ੨	- ੧੦੮੬
ਜਨਮੁ ਪਦਾਰਥੁ ਜੂਐ ਹਾਰਿਆ ਸਬਦੈ ਸੁਰਤਿ ਨ ਪਾਈ ॥	ਭੈਰ ੩, ਅਸ ੨, ੫ : ੨	- ੧੧੫੫
ਜਨਮੁ ਪਦਾਰਥੁ ਤਾਰਿਆ ਨਾਨਕ ਸਾਧੂ ਸੰਗਿ ॥	ਗੂਜ ੫, ਵਾਰ ੧੯ ਸ, ੫, ੨ : ੨	- ੫੨੩
ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥	ਮਲਾ ੩, ੧੧, ੧*: ੨	- ੧੨੬੧
ਜਨਮੁ ਪਦਾਰਥੁ ਦੁਬਿਧਾ ਖੋਵੈ ॥	ਧਨਾ ੧, ਅਸ ੧, ੬ : ੩	- ੬੮੬
ਜਨਮੁ ਪਦਾਰਥੁ ਨਾਨਕ ਜਿਤਾ ॥	ਰਾਮ ੫, ਵਾਰ ੧੭ ਸ, ੫, ੨ : ੪	- ੯੬੪
ਜਨਮੁ ਪਦਾਰਥੁ ਪਾਇ ਨਾਮੁ ਧਿਆਇਆ ॥	ਆਸਾ ੪, ੬੫, ੧ : ੧	- ੩੬੯
ਜਨਮੁ ਪਦਾਰਥੁ ਪੁੰਨਿ ਫਲੁ ਪਾਇਆ ਕਉਡੀ ਬਦਲੈ ਜਾਈਐ ॥	ਬਸੰ ੪, ੬, ੩ : ੨	- ੧੧੭੯
ਜਨਮੁ ਪਦਾਰਥੁ ਭਇਓ ਪੁਨੀਤਾ ਇਛਾ ਸਗਲ ਪੁਜਾਈ ॥	ਸਾਰ ੫, ੮੭, ੧ : ੨	- ੧੨੨੧

ਜਨਮੁ ਪਦਾਰਥੁ ਮਨਮੁਖਿ ਹਾਰਿਆ ਬਿਨੁ ਗੁਰ ਅੰਧੁ ਨ ਸੁਝਿਆ ॥	ਭੈਰ ੧, ੩, ੩ : ੨	-	੧੧੨੬
ਜਨਮੁ ਪਾਇ ਕਛੂ ਭਲੋ ਨ ਕੀਨੋ ਤਾ ਤੇ ਅਧਿਕ ਡਰਉ ॥	ਧਨਾ ੯, ੪, ੧ : ੧	-	੬੮੫
ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥	ਰਾਮ ੫, ੪੮, ੨ : ੧	-	੮੯੮
ਜਨਮੁ ਬ੍ਰਿਥਾ ਜਾਤੰ ਰੰਗਿ ਮਾਇਆ ਕੈ ॥	ਆਸਾ ੫, ਸੋਪੁ ੪, ੧*: ੨	-	੧੨
ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ ॥	ਆਸਾ ੫, ੨੯, ੧*: ੨	-	੩੭੮
ਜਨਮੁ ਮਰਣੁ ਪਰਵਾਣੁ ਹਰਿ ਗੁਣ ਗਾਇ ਕੈ ॥	ਸੂਹੀ ੧, ਅਸ ੫, ੪ : ੨	-	੭੫੨
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥	ਰਾਮ ੩, ਅਨੰ, ੨੦ : ੪	-	੯੧੯
ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥	ਗਉ ਕਬ, ਅਸ ੪੧, ੧ : ੨	-	੩੩੧
ਜਨਮੇ ਕਉ ਵਾਜਹਿ ਵਾਧਾਏ ॥	ਮਾਰੂ ੧, ਸੋਲਾ ੧੨, ੭ : ੧	-	੧੦੩੨
ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥	ਸਲੋ ੧, ੧੧ : ੧	-	੧੪੧੧
ਜਨਮੇਜੈ ਗੁਰ ਸਬਦੁ ਨ ਜਾਨਿਆ ॥	ਗਉ ੧, ਅਸ ੮, ੧੦ : ੧	-	੨੨੫
ਜਨਮੈ ਕਾ ਫਲੁ ਪਾਇਆ ॥	ਮਾਝ ੫, ਅਸ ੩੮, ੭ : ੨	-	੧੩੨
ਜਨ ਰਵਿਦਾਸ ਰਾਮ ਰੰਗਿ ਰਾਤਾ ॥	ਆਸਾ ਰਵਿ, ੫, ੩ : ੧	-	੪੮੭
ਜਨ ਲਾਵਹੁ ਚਿਤੁ ਹਰਿ ਨਾਮ ਸਿਉ ਅੰਤਿ ਹੋਇ ਸਖਾਈ ॥	ਸੋਰ ੪, ਵਾਰ, ੧੫ : ੪	-	੬੪੮
ਜਨਿ ਨਾਨਕਿ ਨਾਮੁ ਧਿਆਇਆ ਗੁਰਮੁਖਿ ਪਰਗਾਸ ॥	ਗਉ ੪, ੪੭, ੪ : ੩	-	੧੬੬
ਜਨੁ ਕਹੈ ਨਾਨਕੁ ਸਤਿਗੁਰਿ ਮਿਲਾਇਆ ਹਰਿ ਪਾਇਅੜਾ ਘਰਿ ਆਏ ॥	ਬਿਹਾ ੫, ੧, ੪ : ੬	-	੫੪੨
ਜਨੁ ਕਹੈ ਨਾਨਕੁ ਸੁਣਹੁ ਸੰਤਹੁ ਹਰਿ ਭਗਤਿ ਗੋਵਿੰਦ ਚੰਗੀਆ ॥	ਵਡ ੪, ਘੋੜੀ ੨, ੧ : ੬	-	੫੭੬
ਜਨੁ ਕਹੈ ਨਾਨਕੁ ਮਿਲਿ ਸਾਧਸੰਗਤਿ ਹਰਿ ਹਰਿ ਨਾਮੁ ਪੂਜੇਹਾ ॥	ਬਿਹਾ ੫, ੧, ੩ : ੬	-	੫੪੨
ਜਨੁ ਕਹੈ ਨਾਨਕੁ ਮੁਕਤੁ ਹੋਆ ਹਰਿ ਹਰਿ ਨਾਮੁ ਅਰਾਧੇ ॥	ਬਿਹਾ ੫, ੧, ੨ : ੬	-	੫੪੨
ਜਨੁ ਕਹੈ ਨਾਨਕੁ ਲਾਵ ਪਹਿਲੀ ਆਰੰਭੁ ਕਾਜੁ ਰਚਾਇਆ ॥	ਸੂਹੀ ੪, ਛੰਤ ੨, ੧ : ੬	-	੭੭੪
ਜਨੁ ਧੰਨਾ ਲੇਵੈ ਮੰਗੀ ॥	ਧਨਾ ਧੰਨਾ, ੪, ੨ : ੪	-	੬੯੫
ਜਨੁ ਨਾਨਕ ਹਰਿ ਕਾ ਦਾਸੁ ਹੈ ਕਰਿ ਕਿਰਪਾ ਹਰਿ ਲਾਜ ਰਖਾਹਿ ॥	ਵਡ ੪, ਵਾਰ ੧੬ ਸ, ੩, ੧ : ੫	-	੫੯੨
ਜਨੁ ਨਾਨਕ ਵਡਿਆਈ ਆਖੈ ਹਰਿ ਕਰਤੇ ਕੀ ਜਿਸ ਨੋ ਤਿਲੁ ਨ ਤਮਾਏ ॥	ਬਿਹਾ ੪, ਵਾਰ, ੧੫ : ੫	-	੫੫੪
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥	ਗਉ ੪, ੫੩, ੪ : ੨	-	੧੬੯
ਜਨੁ ਨਾਨਕੁ ਸਹਜਿ ਮਿਲਾਇਆ ਹਰਿ ਰਸਿ ਹਰਿ ਧ੍ਰਾਪੈ ਰਾਮ ॥	ਬਿਲਾ ੪, ਛੰਤ ੧, ੨ : ੪	-	੮੪੪
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥	ਆਸਾ ੪, ਛੰਤ ੧੫, ੪ : ੪	-	੪੪੯
ਜਨੁ ਨਾਨਕੁ ਸਰਣਾਗਤੀ ਜਿਉ ਭਾਵੈ ਤਿਵੈ ਛਡਾਇ ॥	ਗਉ ੩, ਅਸ ੯, ੮ : ੨	-	੨੩੪
ਜਨੁ ਨਾਨਕੁ ਸਰਨਿ ਦੁਆਰਿ ਹਰਿ ਲਾਜ ਰਖਾਵਹਿਗੇ ॥	ਕਲਿ ੪, ੬, ੪ : ੨	-	੧੩੨੧
ਜਨੁ ਨਾਨਕੁ ਸਾਲਾਹਿ ਨ ਰਜੈ ਤੁਧੁ ਕਰਤੇ ਤੂ ਹਰਿ ਸੁਖਦਾਤਾ ਵਡਨੁ ॥	ਬਿਹਾ ੪, ਵਾਰ, ੧੦ : ੫	-	੫੫੨
ਜਨੁ ਨਾਨਕੁ ਹਰਿ ਹਰਿ ਹਰਿ ਹਰਿ ਬਾਂਛੈ ਹਰਿ ਦੇਵਹੁ ਕਰਿ ਕ੍ਰਿਪਣੇ ॥	ਨਟ ੪, ੬, ੪ : ੨	-	੯੭੭
ਜਨੁ ਨਾਨਕੁ ਹਰਿ ਹਰਿ ਮਿਲੇ ਭਏ ਗਲਤਾਨ ਹਾਲ ਨਿਹਾਲ ਨਿਹਾਲ ॥	ਨਟ ੪, ੭, ੨ : ੨	-	੯੭੭
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥	ਗਉ ੪, ਵਾਰ ੧੫ ਸ, ੪, ੩ : ੫	-	੩੦੯
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਕੀ ਵਡਿਆਈ ॥	ਗਉ ੪, ੪੬, ੪ : ੩	-	੧੬੬
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸਨ ਕੀ ਹਰਿ ਪੈਜ ਰਖਾਏ ॥	ਗਉ ੪, ਵਾਰ ੧੪ ਸ, ੪, ੨ : ੯	-	੩੦੮
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥	ਆਸਾ ੪, ਛੰਤ ੧੭, ੩ : ੪	-	੪੫੦
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਪੈਜ ਰਖਹੁ ਭਗਵਾਨ ॥	ਸੋਰ ੪, ਵਾਰ ੨੫ ਸ, ੪, ੧ : ੮	-	੬੫੨
ਜਨੁ ਨਾਨਕੁ ਹਰਿ ਕਾ ਦਾਸੁ ਹੈ ਗੁਰ ਸਤਿਗੁਰ ਕੇ ਗੋਲ ਗੋਲੇ ॥	ਸੋਰ ੪, ਵਾਰ ੧ ਸ, ੪, ੨ : ੬	-	੬੪੨
ਜਨੁ ਨਾਨਕੁ ਹਰਿ ਕਾ ਦਾਸੁ ਹੈ ਰਾਖੁ ਪੈਜ ਮੁਰਾਰਿ ॥	ਬਿਲਾ ੫, ੩੧, ੪ : ੨	-	੮੦੮
ਜਨੁ ਨਾਨਕੁ ਹਰਿ ਦੇਖਿ ਸੁਖੁ ਪਾਵੈ ਸਭ ਤਨ ਕੀ ਭੁਖ ਟਰੈ ॥	ਮਲਾ ੪, ੩, ੪ : ੨	-	੧੨੬੩
ਜਨੁ ਨਾਨਕੁ ਹਾਟਿ ਵਿਹਾਝਿਆ ਹਰਿ ਗੁਲਮ ਗੁਲਾਮੀ ॥	ਗਉ ੪, ੫੦, ੪ : ੩	-	੧੬੭
ਜਨੁ ਨਾਨਕੁ ਕਹੈ ਵਿਚਾਰਾ ਗੁਰਮੁਖਿ ਹਰਿ ਸਤਿ ਹਰਿ ॥	ਸੋਰ ੪, ਵਾਰ, ੧੧ : ੫	-	੬੪੬
ਜਨੁ ਨਾਨਕੁ ਗਾਵੈ ਦੇਖਿ ਹਦੂਰਿ ॥	ਸੂਹੀ ੫, ੩, ੪ : ੩	-	੭੩੭
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥	ਆਸਾ ੪, ਸੋਪੁ ੧, ੫ : ੫	-	੧੧
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥	ਆਸਾ ੪, ਸੋਦ ੨, ੫ : ੫	-	੩੪੮
ਜਨੁ ਨਾਨਕੁ ਗੁਣ ਗਾਵੈ ਬੇਚਾਰਾ ਹਰਿ ਭਾਵੈ ਹਰਿ ਥਾਇ ਪਾਵੈ ਜੀਉ ॥	ਮਾਰੂ ੪, ੭, ੫ : ੩	-	੯੯੮
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥	ਗਉ ੪, ਵਾਰ ੧੦ ਸ, ੪, ੨ : ੮	-	੩੦੫

ਜਪ ਤਪ ਸੰਜਮ ਕਰਮ ਧਰਮ ਹਰਿ ਕੀਰਤਨੁ ਜਨਿ ਗਾਇਓ ॥	ਗੂਜ ੫, ੧੨, ੨ : ੧	-	੪੯੮
ਜਪ ਤਪ ਸੰਜਮ ਕਰਮ ਨ ਜਾਨਾ ਨਾਮੁ ਜਪੀ ਪ੍ਰਭ ਤੇਰਾ ॥	ਰਾਮ ੧, ੬, ੩ : ੧	-	੮੭੮
ਜਪ ਤਪ ਸੰਜਮ ਗਿਆਨ ਤਤ ਬੇਤਾ ਜਿਸੁ ਮਨਿ ਵਸੈ ਗੋਪਾਲਾ ॥	ਸੋਰ ੫, ੨੩, ੩ : ੧	-	੬੧੫
ਜਪ ਤਪ ਸੰਜਮ ਤੁਮ੍ ਖੰਡੇ ਜਮ ਕੇ ਦੁਖ ਡਾਂਡ ॥	ਬਿਲਾ ੫, ੫੮, ੨ : ੧	-	੮੧੫
ਜਪ ਤਪ ਸੰਜਮ ਦੇਉ ਜਤੀ ਰੀ ॥	ਸੂਹੀ ੫, ੧੦, ੩ : ੧	-	੭੩੯
ਜਪ ਤਪ ਸੰਜਮ ਨਾ ਬ੍ਰਤ ਪੂਜਾ ॥	ਮਾਰੂ ੧, ਸੋਲਾ ੧੫, ੬ : ੧	-	੧੦੩੫
ਜਪ ਤਪ ਸੰਜਮ ਪਾਠ ਪੁਰਾਣੁ ॥	ਗਉ ੧, ਅਸ ੬, ੮ : ੧	-	੨੨੩
ਜਪ ਤਪ ਸੰਜਮ ਪੁੰਨ ਸਭਿ ਹੋਮਉ ਤਿਸੁ ਅਰਪਉ ਸਭਿ ਸੁਖ ਜਾਂਈ ॥	ਸਾਰ ੫, ੧੫, ੨ : ੧	-	੧੨੦੭
ਜਪ ਤਪ ਸੰਜਮ ਪੂਰਨ ਘਾਲੈ ॥	ਕਾਨ ੫, ਛੰਤ ੧, ੩ : ੨	-	੧੩੧੨
ਜਪ ਤਪ ਸੰਜਮ ਪੂਰੀ ਵਡਿਆਈ ॥	ਗਉ ੫, ੧੫੦, ੩ : ੧	-	੧੯੬
ਜਪ ਤਪ ਸੰਜਮੁ ਗੁਰਮੁਖਿ ਭੋਗੀ ॥	ਰਾਮ ਕਬ, ੭, ੧*: ੨	-	੯੭੦
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥	ਸੂਹੀ ੧, ੪, ੧ : ੧	-	੭੨੯
ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਭਾਇਆ ॥	ਸਾਰ ੪, ਵਾਰ, ੧੮ : ੨	-	੧੨੪੪
ਜਪ ਤਪ ਬਰਤ ਕੀਨੇ ਪੇਖਨ ਕਉ ਚਰਣਾ ਰਾਮ ॥	ਬਿਹਾ ੫, ੬, ੨ : ੧	-	੫੪੫
ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥	ਕਾਨ ੫, ਛੰਤ ੧, ੩ : ੫	-	੧੩੧੨
ਜਪ ਤਾਪ ਸੰਜਮ ਕਿਰਿਆ ਪੂਜਾ ਅਨਿਕ ਸੋਧਨ ਬੰਦਨਾ ॥	ਆਸਾ ੫, ਛੰਤ ੫, ੧ : ੩	-	੪੫੫
ਜਪਿਓ ਨਾਮੁ ਸੁਕ ਜਨਕ ਗੁਰ ਬਚਨੀ ਹਰਿ ਹਰਿ ਸਰਣਿ ਪਰੇ ॥	ਮਾਰੂ ੪, ੧, ੧ : ੧	-	੯੯੫
ਜਪਿ ਅਨਦਿ ਰਹਉ ਗੁਰ ਚਰਣਾ ॥	ਸੋਰ ੫, ੫੪, ੧*: ੧	-	੬੨੨
ਜਪਿ ਅੰਮ੍ਰਿਤ ਨਾਮੁ ਸੰਤਸੰਗਿ ਮੇਲਾ ॥	ਮਾਝ ੫, ੪੫, ੧ : ੨	-	੧੦੭
ਜਪਿ ਏਕ ਪ੍ਰਭੂ ਅਨੇਕ ਰਵਿਆ ਸਰਬ ਮੰਡਲਿ ਛਾਇਆ ॥	ਸੂਹੀ ੫, ਛੰਤ ੮, ੪ : ੩	-	੭੮੨
ਜਪਿ ਏਕੁ ਅਲਖ ਅਪਾਰ ਪੂਰਨ ਤਿਸੁ ਬਿਨਾ ਨਹੀ ਕੋਈ ॥	ਸੂਹੀ ੫, ਛੰਤ ੩, ੩ : ੫	-	੭੭੯
ਜਪਿ ਏਕੁ ਅਲਖੁ ਪ੍ਰਭੁ ਨਿਰੰਜਨੁ ਮਨ ਚਿੰਦਿਆ ਫਲੁ ਪਾਇਆ ॥	ਆਸਾ ੫, ਛੰਤ ੨, ੧ : ੪	-	੪੫੩
ਜਪਿ ਹਰਿ ਹਰਿ ਸਬਦਿ ਜਪੀਸ ॥	ਕਾਨ ੪, ੮, ੧*: ੩	-	੧੨੯੬
ਜਪਿ ਹਰਿ ਹਰਿ ਕਥਾ ਵਡਭਾਗੀਆ ਹਰਿ ਉਤਮ ਪਦੁ ਨਿਰਬਾਣੀ ॥	ਮਾਰੂ ੪, ੫, ੧ : ੨	-	੯੯੬
ਜਪਿ ਹਰਿ ਹਰਿ ਕਿਲਵਿਖ ਨਾਸੇ ॥	ਸੋਰ ੫, ੫੭, ੧ : ੪	-	੬੨੩
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ॥	ਵਡ ੪, ਛੰਤ ੪, ੩ : ੬	-	੫੭੪
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਮੇਰੈ ਮਨਿ ਭਾਇਆ ਰਾਮ ॥	ਵਡ ੪, ਛੰਤ ੪, ੩ : ੧	-	੫੭੪
ਜਪਿ ਹਰਿ ਹਰਿ ਜਪਿ ਹਰਿ ਹਰਿ ਨਾਮੁ ਲਥਿਅੜੇ ਜਗਿ ਤਾਪਾ ਰਾਮ ॥	ਵਡ ੪, ਛੰਤ ੪, ੨ : ੨	-	੫੭੪
ਜਪਿ ਹਰਿ ਹਰਿ ਨਾਮੁ ਅਚਰਜੁ ਪਰਤਾਪ ॥	ਸੂਹੀ ੫, ੩੧, ੩ : ੧	-	੭੪੩
ਜਪਿ ਹਰਿ ਹਰਿ ਨਾਮੁ ਕਮਲ ਪਰਗਾਸੇ ਹਰਿ ਨਾਮੁ ਨਵੰ ਨਿਧਿ ਪਾਈ ॥	ਵਡ ੪, ਛੰਤ ੧, ੨ : ੩	-	੫੭੨
ਜਪਿ ਹਰਿ ਚਰਣ ਮਿਟੀ ਖੁਧਿ ਤਾਸੁ ॥	ਗਉ ੫, ੧੪੯, ੧*: ੨	-	੧੯੫
ਜਪਿ ਗੁਰਮੁਖਿ ਨਾਮੁ ਜੀਉ ਭਾਗ ਵਡੇਰੇ ਜੀਉ ॥	ਗਉ ੪, ੬੯, ੨ : ੨	-	੧੭੫
ਜਪਿ ਗੋਬਿੰਦ ਸੰਗੀ ਸਭਿ ਤਾਰੇ ॥	ਸੂਹੀ ੫, ਅਸ ੨, ੫ : ੧	-	੭੬੦
ਜਪਿ ਗੋਬਿੰਦੁ ਗੋਪਾਲ ਲਾਲੁ ॥	ਰਾਮ ੫, ੧੧, ੧*: ੧	-	੮੮੫
ਜਪਿ ਗੋਬਿੰਦੁ ਪੜਦੇ ਸਭਿ ਕਾਜੇ ॥	ਰਾਮ ੫, ੪੭, ੩ : ੪	-	੮੯੭
ਜਪਿ ਗੋਵਿਦ ਭਰਮੁ ਭਉ ਫਾਟਾ ॥	ਮਾਰੂ ੫, ੧੯, ੧ : ੧੦	-	੧੦੦੪
ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ ॥	ਗੂਜ ੪, ੨, ੧ : ੨	-	੪੯੨
ਜਪਿ ਜਗਦੀਸੁ ਜਪਉ ਮਨ ਮਾਹਾ ॥	ਜੈਤ ੪, ੯, ੪ : ੧	-	੬੯੯
ਜਪਿ ਜਗੰਨਾਥ ਜਗਦੀਸ ਗੁਸਈਆ ॥	ਬਿਲਾ ੪, ਅਸ ੨, ੧*: ੧	-	੮੩੪
ਜਪਿ ਜਨ ਸਦਾ ਸਦਾ ਦਿਨੁ ਰੈਣੀ ॥	ਗਉ ੫, ਸੁਖ ੧੫, ੭ : ੭	-	੨੮੩
ਜਪਿ ਜਪਿ ਅਨਦੁ ਕਰਹਿ ਤੇਰੇ ਦਾਸਾ ॥	ਭੈਰ ੫, ੩੯, ੪ : ੩	-	੧੧੪੭
ਜਪਿ ਜਪਿ ਅੰਮ੍ਰਿਤ ਨਾਮੁ ਅਘਾਏ ॥	ਗੋਂਡ ੫, ੧੨, ੧ : ੩	-	੮੬੫
ਜਪਿ ਜਪਿ ਹਰਿ ਕਾ ਨਾਮੁ ਕਦੇ ਨ ਝੂਰੀਐ ॥	ਆਸਾ ੫, ੧੪੯, ੪ : ੧	-	੩੯੮
ਜਪਿ ਜਪਿ ਹੋਏ ਸਗਲ ਸਾਧ ਜਨ ਏਕੁ ਨਾਮੁ ਧਿਆਇ ਬਹੁਤੁ ਉਧਾਰੇ ॥	ਆਸਾ ੫, ੩੬, ੩ : ੨	-	੩੭੯
ਜਪਿ ਜਪਿ ਕਰਹਿ ਅਨੰਦੁ ਜਨ ਅਚਰਜ ਆਨੂਪੁ ॥	ਧਨਾ ੫, ੨੭, ੩ : ੨	-	੬੭੭
ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ ॥	ਗਉ ੫, ਵਾਰ, ੧੮ : ੨	-	੩੨੨
ਜਪਿ ਜਪਿ ਜੀਵਹਿ ਤੇਰਾ ਨਾਂਉ ॥	ਮਲਾ ੫, ੨੦, ੨ : ੩	-	੧੨੭੦

ਜਪਿ ਜਪਿ ਜੀਵਹਿ ਭਗਤ ਗੁਣਤਾਸ ॥	ਭੈਰ ੫, ੫੫, ੩ : ੨	-	੧੧੫੨
ਜਪਿ ਜਪਿ ਜੀਵਾ ਸਤਿਗੁਰ ਨਾਉ ॥	ਗਉ ੫, ੧੩੯, ੧ : ੨	-	੧੯੩
ਜਪਿ ਜਪਿ ਜੀਵਾ ਸਾਰਿਗਪਾਨੇ ॥	ਆਸਾ ੫, ੯੨, ੧ : ੪	-	੩੯੩
ਜਪਿ ਜਪਿ ਜੀਵਾ ਤੇਰਾ ਨਾਉ ॥	ਰਾਮ ੫, ੩੪, ੨ : ੧	-	੮੯੩
ਜਪਿ ਜਪਿ ਜੀਵਾ ਨਾਮੁ ਹੋਵੈ ਅਨਦੁ ਘਣਾ ॥	ਆਸਾ ੫, ੧੧੩, ੨ : ੧	-	੩੯੯
ਜਪਿ ਜਪਿ ਜੀਵੇ ਪਰਮਾਨੰਦਾ ॥	ਗਉ ੫, ੧੪੪, ੨ : ੨	-	੧੯੪
ਜਪਿ ਜਪਿ ਜੀਵੇ ਪਰਮਾਨੰਦਾ ॥	ਗਉ ੫, ੧੪੩, ੩ : ੨	-	੧੯੪
ਜਪਿ ਜਪਿ ਜੀਵੈ ਨਾਨਕ ਹਰਿ ਨਾਉ ॥	ਗਉ ੫, ਸੁਖ ੧੬, ੪ : ੧੦	-	੨੮੪
ਜਪਿ ਜਪਿ ਜੀਵੈ ਪਰਮਾਨੰਦਾ ॥	ਸੋਰ ੫, ੬੦, ੪ : ੨	-	੬੨੪
ਜਪਿ ਜਪਿ ਤੁਧੁ ਨਿਰੰਕਾਰ ਭਰਮੁ ਭਉ ਖੋਵਣਾ ॥	ਗੂਜ ੫, ਵਾਰ, ੧੮ : ੪	-	੫੨੩
ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥	ਆਸਾ ੪, ੫੯, ੧*: ੨	-	੩੬੭
ਜਪਿ ਜਪਿ ਨਾਮੁ ਗੋਬਿੰਦ ਕਾ ਪੂਰਨ ਬੀਚਾਰੁ ॥	ਬਿਲਾ ੫, ੫੯, ੧ : ੨	-	੮੧੫
ਜਪਿ ਜਪਿ ਨਾਮੁ ਜੀਵਾ ਤੇਰੀ ਬਾਣੀ ਨਾਨਕ ਦਾਸ ਬਲਿਹਾਰੇ ॥	ਦੇਵ ੫, ੧੮, ੨ : ੨	-	੫੩੧
ਜਪਿ ਜਪਿ ਨਾਮੁ ਤੁਮ੍ਾਰੋ ਪ੍ਰੀਤਮ ਤਨ ਤੇ ਰੋਗ ਖਏ ॥	ਬਿਲਾ ੫, ੧੨੬, ੧ : ੨	-	੮੨੯
ਜਪਿ ਜਪਿ ਨਾਮੁ ਪੂਜੇ ਪ੍ਰਭ ਪੈਰ ॥	ਰਾਮ ੫, ੫੧, ੨ : ੨	-	੮੯੯
ਜਪਿ ਜਪਿ ਨਾਮੁ ਮਨਿ ਭਇਆ ਅਨੰਦਾ ॥	ਆਸਾ ੪, ੫੭, ੧*: ੧	-	੩੬੭
ਜਪਿ ਜਿਹਵਾ ਹਰਿ ਏਕ ਮੰਗੋ ॥	ਗਉ ੫, ਅਸ ੧੩, ੧*: ੨	-	੨੪੧
ਜਪਿ ਜੀਵਹਿ ਸੇ ਵਡਭਾਗਾ ॥	ਸੋਰ ੫, ੫੮, ੨ : ੪	-	੬੨੩
ਜਪਿ ਜੀਵਾ ਪ੍ਰਭ ਚਰਣ ਤੁਮਾਰੇ ॥	ਵਡ ੫, ੩, ੧*: ੨	-	੫੬੩
ਜਪਿ ਜੀਵੈ ਨਾਨਕੁ ਗੁਣਤਾਸ ॥	ਪ੍ਰਭਾ ੫, ਅਸ ੩, ੮ : ੪	-	੧੩੪੯
ਜਪਿ ਜੀਵੈ ਨਾਨਕੁ ਤੇਰੋ ਨਾਮੁ ॥	ਬਸੰ ੫, ੧੦, ੪ : ੪	-	੧੧੮੩
ਜਪਿ ਜੀਵੈ ਨਾਨਕੁ ਰਾਮ ਨਾਮ ॥	ਬਸੰ ੫, ੧੩, ੧ : ੪	-	੧੧੮੩
ਜਪਿ ਤਰੀਐ ਨਾਨਕ ਨਾਮ ਹਰਿ ਰੰਗਿ ॥	ਗਉ ੫, ਥਿਤੀ, ੮ : ੮	-	੨੯੮
ਜਪਿ ਨਾਥੁ ਦਿਨੁ ਰੈਨਾਈ ॥	ਰਾਮ ੫, ੧੩, ੧*: ੧	-	੮੮੬
ਜਪਿ ਨਾਨਕ ਸੁਆਮੀ ਸਦ ਹਜੂਰਿ ॥	ਬਸੰ ੫, ੧੧, ੪ : ੪	-	੧੧੮੩
ਜਪਿ ਨਾਨਕ ਦਰਗਹਿ ਪਰਵਾਨੁ ॥	ਗਉ ੫, ਸੁਖ ੧੯, ੨ : ੧੦	-	੨੮੮
ਜਪਿ ਨਾਨਕ ਨਾਮੁ ਸਚੁ ਸਾਖੀ ॥	ਸੋਰ ੫, ੫੬, ੪ : ੩	-	੬੨੩
ਜਪਿ ਨਾਨਕ ਨਾਮੁ ਨਿਧਾਨ ਸੁਖ ਪੂਰਾ ਗੁਰੁ ਪਾਇਆ ॥	ਬਿਲਾ ੫, ੬੩, ੪ : ੨	-	੮੧੭
ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥	ਗਉ ੫, ਸੁਖ ੧੭, ੫ : ੧੦	-	੨੮੬
ਜਪਿ ਨਾਨਕ ਪ੍ਰਭ ਏਕੋ ਸੋਈ ॥	ਸੂਹੀ ੫, ੧੬, ੪ : ੨	-	੭੪੦
ਜਪਿ ਪਾਰਬ੍ਰਹਮੁ ਨਾਨਕ ਨਿਸਤਰੀਐ ॥	ਗੋਂਡ ੫, ੧੨, ੪ : ੪	-	੮੬੫
ਜਪਿ ਪੂਰਨ ਹੋਈ ਆਸਾ ॥	ਸੋਰ ੫, ੬੮, ੨ : ੪	-	੬੨੬
ਜਪਿ ਪੂਰਨ ਹੋਏ ਕਾਮਾ ॥	ਗਉ ੫, ੧੭੧*, ੧ : ੨	-	੨੧੮
ਜਪਿ ਪੂਰਨ ਹੋਏ ਕਾਮਾ ॥	ਸੋਰ ੫, ੫੨, ੩ : ੪	-	੬੨੧
ਜਪਿ ਮਨ ਸਤਿ ਨਾਮੁ ਸਦਾ ਸਤਿ ਨਾਮੁ ॥	ਧਨਾ ੪, ੧੨, ੧*: ੧	-	੬੭੦
ਜਪਿ ਮਨ ਸਿਰੀ ਰਾਮੁ ॥	ਸਾਰ ੪, ੧੩, ੧*: ੧	-	੧੨੦੨
ਜਪਿ ਮਨ ਹਰਿ ਹਰਿ ਹਰਿ ਨਿਸਤਰੈ ॥	ਮਲਾ ੪, ੩, ੧*: ੧	-	੧੨੬੩
ਜਪਿ ਮਨ ਹਰਿ ਹਰਿ ਨਾਮ ਰਸਿ ਧ੍ਰਾਪੈ ॥	ਸੋਰ ੪, ੩, ੧*: ੧	-	੬੦੫
ਜਪਿ ਮਨ ਹਰਿ ਹਰਿ ਨਾਮੁ ਸਲਾਹ ॥	ਸੋਰ ੪, ੧, ੧*: ੧	-	੬੦੪
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥	ਬਿਲਾ ੪, ੬, ੧*: ੧	-	੮੦੦
ਜਪਿ ਮਨ ਹਰਿ ਹਰਿ ਨਾਮੁ ਤਰਾਵੈਗੋ ॥	ਕਾਨ ੪, ਅਸ ੨, ੧*: ੧	-	੧੩੦੮
ਜਪਿ ਮਨ ਹਰਿ ਹਰਿ ਨਾਮੁ ਨਿਤ ਧਿਆਇ ॥	ਬੈਰਾ ੪, ੬, ੧*: ੧	-	੭੨੦
ਜਪਿ ਮਨ ਹਰਿ ਹਰਿ ਨਾਮੁ ਨਿਧਾਨ ॥	ਪ੍ਰਭਾ ੪, ੭, ੧*: ੧	-	੧੩੩੭
ਜਪਿ ਮਨ ਹਰਿ ਨਿਰੰਜਨੁ ਨਿਰੰਕਾਰਾ ॥	ਬੈਰਾ ੪, ੫, ੧*: ੧	-	੭੨੦
ਜਪਿ ਮਨ ਗੋਬਿੰਦ ਏਕੈ ਅਵਰੁ ਨਹੀ ਕੋ ਲੇਖੈ ਸੰਤ ਲਾਗੁ ਮਨਹਿ ਛਾਡੁ ਦੁਬਿਧਾ ਕੀ ਕੁਰੀਆ ॥	ਸੂਹੀ ੫, ੪੪, ੧*: ੨	-	੭੪੬
ਜਪਿ ਮਨ ਗੋਬਿਦ ਮਾਧੋ ॥	ਕਾਨ ੪, ੧੧, ੧*: ੧	-	੧੨੯੭

ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥	ਸਾਰ ੪, ੧੨, ੧*: ੧	-	੧੨੦੨
ਜਪਿ ਮਨ ਜਗੰਨਾਥ ਜਗਦੀਸਰੋ ਜਗਜੀਵਨੋ ਮਨਮੋਹਨ ਸਿਉ ਪ੍ਰੀਤਿ ਲਾਗੀ ਮੈ ਹਰਿ ਹਰਿ ਹਰਿ ਟੇਕ ਸਭ ਦਿਨਸੁ ਸਭ ਰਾਤਿ॥	ਸਾਰ ੪, ੮, ੧*: ੧	-	੧੨੦੧
ਜਪਿ ਮਨ ਨਰਹਰੇ ਨਰਹਰ ਸੁਆਮੀ ਹਰਿ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰਿ ਪ੍ਰੀਤਮੁ ਮੋਰਾ ॥	ਸਾਰ ੪, ੯, ੧*: ੧	-	੧੨੦੧
ਜਪਿ ਮਨ ਨਾਮੁ ਏਕੁ ਅਪਾਰੁ ॥	ਸਿਰੀ ੫, ੯੫, ੧*: ੧	-	੫੧
ਜਪਿ ਮਨ ਨਾਮੁ ਹਰਿ ਸਰਣੀ ॥	ਗੂਜ ੧, ਅਸ ੫, ੧*: ੧	-	੫੦੫
ਜਪਿ ਮਨ ਨਾਮੁ ਹਰੀ ਹੋਹਿ ਸਰਬ ਸੁਖੀ ॥	ਧਨਾ ੪, ੮, ੧*: ੧	-	੬੬੯
ਜਪਿ ਮਨ ਨਿਰਭਉ ॥	ਸਾਰ ੪, ੧੧, ੧*: ੧	-	੧੨੦੧
ਜਪਿ ਮਨ ਪਰਮੇਸੁਰੁ ਪਰਧਾਨੁ ॥	ਪ੍ਰਭਾ ੪, ੭, ੨ : ੧	-	੧੩੩੭
ਜਪਿ ਮਨ ਮਾਧੋ ਮਧੁਸੂਦਨੋ ਹਰਿ ਸ੍ਰੀਰੰਗੋ ਪਰਮੇਸਰੋ ਸਤਿ ਪਰਮੇਸਰੋ ਪ੍ਰਭੁ ਅੰਤਰਜਾਮੀ ॥	ਸਾਰ ੪, ੧੦, ੧*: ੧	-	੧੨੦੧
ਜਪਿ ਮਨ ਮੇਰੇ ਗੋਵਿੰਦ ਕੀ ਬਾਣੀ ॥	ਗਉ ੫, ੧੩੧, ੧*: ੧	-	੧੯੨
ਜਪਿ ਮਨ ਮੇਰੇ ਤੂ ਏਕੋ ਨਾਮੁ ॥	ਵਡ ੩, ੧, ੧*: ੧	-	੫੫੮
ਜਪਿ ਮਨ ਮੇਰੇ ਰਾਮ ਰਾਮ ਰੰਗਿ ॥	ਗਉ ੫, ੭੬, ੧*: ੧	-	੧੭੭
ਜਪਿ ਮਨ ਰਾਮ ਨਾਮ ਜਗੰਨਾਥ ॥	ਕਾਨ ੪, ੬, ੧*: ੧	-	੧੨੯੬
ਜਪਿ ਮਨ ਰਾਮ ਨਾਮੇ ਪਰਗਾਸ ॥	ਕਾਨ ੪, ੩, ੧*: ੧	-	੧੨੯੫
ਜਪਿ ਮਨ ਰਾਮ ਨਾਮੁ ਅਰਧਾਂਭਾ ॥	ਪ੍ਰਭਾ ੪, ੬, ੧*: ੧	-	੧੩੩੭
ਜਪਿ ਮਨ ਰਾਮ ਨਾਮੁ ਸੁਖਦਾਤਾ ॥	ਮਾਲੀ ੪, ੨, ੧*: ੧	-	੯੮੪
ਜਪਿ ਮਨ ਰਾਮ ਨਾਮੁ ਸੁਖੁ ਪਾਵੈਗੋ ॥	ਕਾਨ ੪, ਅਸ ੧, ੧*: ੧	-	੧੩੦੮
ਜਪਿ ਮਨ ਰਾਮ ਨਾਮੁ ਨਿਸਤਾਰਾ ॥	ਬੈਰਾ ੪, ੪, ੧*: ੧	-	੭੨੦
ਜਪਿ ਮਨ ਰਾਮ ਨਾਮੁ ਪੜ੍ਹੁ ਸਾਰੁ ॥	ਸਾਰ ੪, ੬, ੧*: ੧	-	੧੨੦੦
ਜਪਿ ਮਨ ਰਾਮ ਨਾਮੁ ਰਸਨਾ ॥	ਬਿਲਾ ੪, ੧, ੧*: ੧	-	੭੯੯
ਜਪਿ ਮਨ ਰਾਮ ਨਾਮੁ ਰਵਿ ਰਹੇ ॥	ਪ੍ਰਭਾ ੪, ੪, ੧*: ੧	-	੧੩੩੬
ਜਪਿ ਮਨ ਰਾਮੈ ਨਾਮੁ ਹਰਿ ਜਸੁ ਊਤਮ ਕਾਮ ॥	ਧਨਾ ੪, ੧੦, ੧*: ੧	-	੬੬੯
ਜਪਿ ਮਨਾ ਤੂੰ ਰਾਮ ਨਰਾਇਣੁ ਗੋਵਿੰਦਾ ਹਰਿ ਮਾਧੋ ॥	ਗਉ ੫, ਛੰਤ ੩, ੧ : ੧	-	੨੪੮
ਜਪਿ ਮੁਕੰਦ ਸੇਵਾ ਤਾਹੂ ਕੀ ॥	ਗੋਂਡ ਰਵਿ, ੧, ੪ : ੪	-	੮੭੫
ਜਪਿ ਮੁਕੰਦ ਮਸਤਕਿ ਨੀਸਾਨੰ ॥	ਗੋਂਡ ਰਵਿ, ੧, ੨ : ੨	-	੮੭੫
ਜਪਿ ਰਾਮ ਨਾਮੁ ਨਾਨਕ ਨਿਸਤਰੀਐ ਹੋਰੁ ਦੂਤੀਆ ਬਿਰਥੀ ਸਾਖੀ ॥	ਸਾਰ ੫, ੧੨੧, ੨ : ੨	-	੧੨੨੭
ਜਪਿ ਰਾਮ ਰਾਮਾ ਦੁਖ ਨਿਵਾਰੇ ਮਿਲੈ ਹਰਿ ਜਨ ਸੰਤ ॥	ਗੂਜ ੫, ੩੦, ੪ : ੨	-	੫੦੨
ਜਪੀਐ ਅੰਮ੍ਰਿਤ ਨਾਮੁ ਬਿਘਨੁ ਨ ਲਗੈ ਕੋਇ ॥	ਗੂਜ ੫, ਵਾਰ, ੧੨ : ੬	-	੫੨੧
ਜਪੀਐ ਸਹਜ ਧੁਨੀ ਹਾਂ ॥	ਆਸਾ ੫, ੧੫੯, ੧*: ੨	-	੪੦੯
ਜਪੀਐ ਨਾਮੁ ਅੰਨ ਕੈ ਸਾਦਿ ॥	ਗੋਂਡ ਕਬ, ੧੧, ੧*: ੨	-	੮੭੩
ਜਪੀਐ ਨਾਮੁ ਜਪੀਐ ਅੰਨੁ ॥	ਗੋਂਡ ਕਬ, ੧੧, ੨ : ੧	-	੮੭੩
ਜਪੀਐ ਨਾਮੁ ਜਿਤੁ ਪਾਰਿ ਉਤਾਰੇ ॥	ਬਿਲਾ ੫, ੧੧, ੩ : ੨	-	੮੦੪
ਜਪੁ ਕਲ ਸੁਜਸੁ ਨਾਨਕ ਗੁਰ ਸਹਜੁ ਜੋਗੁ ਜਿਨਿ ਮਾਣਿਓ ॥	ਸਵ ੧, ਕਲ੍ਯ, ੯ : ੬	-	੧੩੯੦
ਜਪੁ ਜਾਪਉ ਗੁਰਮੁਖਿ ਹਰਿ ਨਾਉ ॥	ਰਾਮ ੧, ਅਸ ੬, ੭ : ੪	-	੯੦੬
ਜਪੁ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗੁ ਨ ਜਾਈ ॥	ਸੂਹੀ ੪, ੪, ੨ : ੧	-	੭੩੨
ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ ਹਿਰਦੈ ਨਾਮੁ ਵਸਾਈ ॥	ਸੋਰ ੩, ੭, ੪ : ੩	-	੬੦੨
ਜਪੁ ਤਪੁ ਸੰਜਮੁ ਸਭੁ ਹਿਰਿ ਲਇਆ ਮੁਠੀ ਦੂਜੈ ਭਾਇ ॥	ਸੋਰ ੪, ਵਾਰ ੧੭ ਸ, ੩, ੧ : ੨	-	੬੪੮
ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ ॥	ਸਿਰੀ ੧, ਅਸ ੬, ੧ : ੧	-	੫੬
ਜਪੁ ਤਪੁ ਸੰਜਮੁ ਹਉਮੈ ਮਾਰਿ ॥	ਪ੍ਰਭਾ ੧, ਅਸ ੨, ੭ : ੨	-	੧੩੪੩
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥	ਸਿਰੀ ੧, ੨੬, ੨ : ੨	-	੨੩
ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥	ਮਾਰੂ ੩, ਸੋਲਾ ੧੬, ੧੨ : ੧	-	੧੦੬੦
ਜਪੁ ਤਪੁ ਸੰਜਮੁ ਕਮਾਵੈ ਕਰਮੁ ॥	ਸਲੋ ੧, ੧੬ : ੨	-	੧੪੧੧
ਜਪੁ ਤਪੁ ਸੰਜਮੁ ਕਰਮ ਨ ਸਾਧਾ ॥	ਆਸਾ ੫, ੬੯, ੩ : ੧	-	੩੯੮

ਜਬ ਸਾਚ ਅੰਦਰਿ ਹੋਇ ਸਾਚਾ ਤਾਮਿ ਸਾਚਾ ਪਾਈਐ ॥	ਵਡ ੧, ਛੰਤ ੧, ੧ : ੩	-	੫੬੫
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ ਗੁਰਮੁਖਿ ਪਰਚਾ ਲਾਇ ॥	ਸਾਰ ੪, ੪, ੫ : ੧	-	੧੧੯੯
ਜਬ ਹਮ ਏਕੋ ਏਕੁ ਕਰਿ ਜਾਨਿਆ ॥	ਗਉ ਕਬ, ੩, ੧ : ੧	-	੩੨੪
ਜਬ ਹਮ ਸਰਣਿ ਪ੍ਰਭੂ ਕੀ ਆਈ ਰਾਖੁ ਪ੍ਰਭੂ ਭਾਵੈ ਮਾਰਿ ॥	ਦੇਵ ੪, ੪, ੧*: ੨	-	੫੨੭
ਜਬ ਹਮ ਹਰਿ ਸੇਤੀ ਮਨੁ ਮਾਨਿਆ ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ॥	ਗਉ ੪, ੫੩, ੧*: ੨	-	੧੬੮
ਜਬ ਹਮ ਹੋਤੇ ਤਬ ਤੁਮ ਨਾਹੀ ਅਬ ਤੁਮ ਹਹੁ ਹਮ ਨਾਹੀ ॥	ਗਉ ਕਬ, ਅਸ ੭੨, ੧ : ੧	-	੩੩੯
ਜਬ ਹਮ ਹੋਤੇ ਤਬ ਤੂ ਨਾਹੀ ਅਬ ਤੂਹੀ ਮੈ ਨਾਹੀ ॥	ਸੋਰ ਰਵਿ, ੧, ੧ : ੧	-	੬੫੭
ਜਬ ਹਮ ਰਾਮ ਗਰਭ ਹੋਇ ਆਏ ॥	ਗਉ ਕਬ, ੧੩, ੧*: ੨	-	੩੨੬
ਜਬ ਹਿਰਦੈ ਰਵਿਆ ਚਰਣ ਨਿਵਾਸੁ ॥	ਗਉ ੩, ਅਸ ੭, ੭ : ੪	-	੨੩੨
ਜਬ ਹਿਰਦੈ ਰਾਮ ਨਾਮ ਗੁਣਤਾਸੁ ॥	ਗਉ ੩, ਅਸ ੭, ੭ : ੨	-	੨੩੨
ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥	ਸੋਰ ੯, ੭, ੩ : ੧	-	੬੩੩
ਜਬ ਹੀ ਸਰਨਿ ਗਹੀ ਕਿਰਪਾ ਨਿਧਿ ਗਜ ਗਰਾਹ ਤੇ ਛੂਟਾ ॥	ਸੋਰ ੯, ੪, ੨ : ੧	-	੬੩੨
ਜਬ ਹੀ ਸਿਆਰੁ ਸਿੰਘ ਕਉ ਖਾਇ ॥	ਭੈਰ ਕਬ, ੧੪, ੨ : ੩	-	੧੧੬੧
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥	ਸੋਰ ੯, ੧੨, ੨ : ੨	-	੬੩੪
ਜਬ ਹੀ ਹੋਇ ਤਬਹਿ ਮਨੁ ਮਾਨਾ ॥	ਗਉ ਕਬ, ਬਾਅ, ੪੨ : ੨	-	੩੪੨
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥	ਸੋਰ ੯, ੯, ੧ : ੨	-	੬੩੩
ਜਬ ਹੀ ਪਾਈਅਹਿ ਪਾਰਖੂ ਤਬ ਹੀਰਨ ਕੀ ਸਾਟ ॥	ਸਲੋ ਕਬ, ੧੬੨ : ੨	-	੧੩੭੩
ਜਬ ਹੂਏ ਕ੍ਰਿਪਾਲ ਮਿਲੇ ਗੁਰਦੇਉ ॥	ਗੋਂਡ ਕਬ, ੭, ੪ : ੨	-	੮੭੧
ਜਬ ਹੋਵਤ ਪ੍ਰਭ ਕੇਵਲ ਧਨੀ ॥	ਗਉ ੫, ਸੁਖ ੨੧, ੨ : ੧	-	੨੯੧
ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥	ਸੂਹੀ ੫, ੫੩, ੧ : ੧	-	੭੪੮
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ ॥	ਆਸਾ ਰਵਿ, ੬, ੧ : ੧	-	੪੮੭
ਜਬ ਕਿਸ ਕਉ ਇਹੁ ਜਾਨਸਿ ਮੰਦਾ ॥	ਗਉ ੫, ਅਸ ੧, ੨ : ੧	-	੨੩੫
ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨਿ ਭਾਈ ॥	ਸਾਰ ੧, ਅਸ ੧, ੫ : ੨	-	੧੨੩੨
ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖੁ ਨ ਭਇਓ ॥	ਬਿਲਾ ਕਬ, ੪, ੧*: ੨	-	੮੫੬
ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥	ਸਾਰ ੧, ੧, ੨ : ੨	-	੧੧੯੭
ਜਬ ਕੁੰਭਕੁ ਭਰਿਪੁਰਿ ਲੀਣਾ ॥	ਰਾਮ ਕਬ, ੧੦, ੩ : ੩	-	੯੭੨
ਜਬ ਗਲਿ ਫਾਸ ਪੜੀ ਅਤਿ ਭਾਰੀ ॥	ਮਲਾ ੧, ਅਸ ੫, ੪ : ੧	-	੧੨੭੫
ਜਬ ਗੁਣ ਗਾਇ ਤਬ ਹੀ ਮਨੁ ਤ੍ਰਿਪਤੈ ਸਾਂਤਿ ਵਸੈ ਮਨਿ ਆਇ ॥	ਸਾਰ ੪, ੪, ੨ : ੧	-	੧੧੯੯
ਜਬ ਗੁਰੁ ਦੇਖੈ ਸੁਭ ਦਿਸਟਿ ਨਾਮੁ ਕਰਤਾ ਮੁਖਿ ਮੇਵਾ ॥	ਸ਼ਵ ੩, ਕੀਰ, ੧੮ : ੪	-	੧੩੯੫
ਜਬ ਗੁਰੁ ਮਿਲਿਆ ਤਬ ਮਨੁ ਵਸਿ ਆਇਆ ॥	ਗਉ ੪, ੪੩, ੨ : ੧	-	੧੬੫
ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥	ਨਟ ੪, ਅਸ ੩, ੪ : ੨	-	੯੮੧
ਜਬ ਚਿਤਵਉ ਤਬ ਤੁਹਾਰੇ ॥	ਦੇਵ ੫, ੨੫, ੨ : ੧	-	੫੩੩
ਜਬ ਚੂਕੈ ਪੰਚ ਧਾਤੁ ਕੀ ਰਚਨਾ ਐਸੇ ਭਰਮੁ ਚੁਕਾਵਹਿਗੇ ॥	ਮਾਰੂ ਕਬ, ੪, ੨ : ੧	-	੧੧੦੩
ਜਬ ਜਮੁ ਆਇ ਸੰਘਾਰੈ ਪ੍ਰਾਨੀ ਤਬ ਤੁਮਰੋ ਕਉਨੁ ਹਵਾਲ ॥	ਸਾਰ ੫, ੯੨, ੧ : ੨	-	੧੨੨੨
ਜਬ ਜਮੁ ਆਇ ਸੰਘਾਰੈ ਮੂੜੇ ਤਬ ਤਨੁ ਬਿਨਸਿ ਜਾਇ ਬੇਹਾਲ ॥	ਬਿਲਾ ੫, ੧੬, ੧*: ੨	-	੮੦੫
ਜਬ ਜਮੁ ਆਇ ਕੇਸ ਤੇ ਪਕਰੈ ਤਹ ਹਰਿ ਕੋ ਨਾਮੁ ਛਡਾਵਨ ॥	ਮਾਰੂ ਕਬ, ੬, ੧*: ੨	-	੧੧੦੪
ਜਬ ਜਰੀਐ ਤਬ ਹੋਇ ਭਸਮ ਤਨੁ ਰਹੈ ਕਿਰਮ ਦਲ ਖਾਈ ॥	ਸੋਰ ਕਬ, ੨, ੧ : ੧	-	੬੫੪
ਜਬ ਜਾਨਿਆ ਤਉ ਮਨੁ ਮਾਨਿਆ ॥	ਸੋਰ ਕਬ, ੭, ੩ : ੨	-	੬੫੬
ਜਬ ਤੁਮ ਸੁਨਿ ਲੇ ਬੇਦ ਪੁਰਾਨਾਂ ॥	ਆਸਾ ਕਬ, ੩੬, ੧ : ੧	-	੪੮੪
ਜਬ ਤੇ ਸਰਨਿ ਤੁਮਾਰੀ ਆਏ ਤਬ ਤੇ ਦੋਖ ਗਏ ॥	ਬਿਲਾ ੫, ੧੨੬, ੧*: ੨	-	੮੨੯
ਜਬ ਤੇ ਸਾਧਸੰਗਤਿ ਮੋਹਿ ਪਾਈ ॥	ਕਾਨ ੫, ੮, ੧*: ੨	-	੧੨੯੯
ਜਬ ਤੇ ਸਾਧੂ ਸੰਗਤਿ ਪਾਏ ॥	ਮਾਝ ੫, ੨੪, ੪ : ੧	-	੧੦੧
ਜਬ ਤੇ ਸਾਧੂ ਸੰਗੁ ਭਇਆ ਤਉ ਛੋਡਿ ਗਏ ਨਿਗਹਾਰ ॥	ਮਾਰੂ ੫, ੧੪, ੨ : ੧	-	੧੦੦੨
ਜਬ ਤੇ ਸੁਣਿਆ ਹਰਿ ਜਸੁ ਕਾਨੀ ॥	ਗਉ ੫, ੯੨, ੧*: ੨	-	੧੮੩
ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ॥	ਸਾਰ ੫, ੩, ੨ : ੨	-	੧੨੦੩
ਜਬ ਤੇ ਸੁਧੁ ਨਾਹੀ ਮਨੁ ਅਪਨਾ ॥	ਆਸਾ ਨਾਮ, ੪, ੧*: ੨	-	੪੮੫
ਜਬ ਤੇ ਹੋਈ ਲਾਂਮੀ ਧਾਈ ਚਲਹਿ ਨਾਹੀ ਇਕ ਪੈਰੇ ॥	ਗੂਜ ੫, ੮, ੪ : ੨	-	੪੯੭

ਜਬ ਲਗੁ ਤੁਟੈ ਨਾਹੀ ਮਨ ਭਰਮਾ ਤਬ ਲਗੁ ਮੁਕਤੁ ਨ ਕੋਈ ॥	ਧਨਾ ੫, ੩੬, ੨ : ੧	-	੬੮੦
ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੂਝੈ ਸਭੁ ਕੋਈ ॥	ਆਸਾ ਕਬ, ੯, ੧ : ੧	-	੪੭੭
ਜਬ ਲਗੁ ਦਰਸੁ ਨ ਹੋਇ ਕਿਉ ਅੰਮ੍ਰਿਤੁ ਪੀਵੀਐ ਰਾਮ ॥	ਤੁਖਾ ੪, ਛੰਤ ੧, ੧ : ੨	-	੧੧੧੩
ਜਬ ਲਗੁ ਦਰਸੁ ਨ ਪਰਸੈ ਪ੍ਰੀਤਮ ਤਬ ਲਗੁ ਭੂਖ ਪਿਆਸੀ ॥	ਸਾਰ ੧, ੨, ੧ : ੧	-	੧੧੯੭
ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ ॥	ਧਨਾ ੧, ੨, ੫ : ੧	-	੬੬੧
ਜਬ ਲਗੁ ਬਿਕਲ ਭਈ ਨਹੀ ਬਾਨੀ ॥	ਭੈਰ ਕਬ, ੯, ੨ : ੩	-	੧੧੫੯
ਜਬ ਲਗੁ ਮਨ ਬੈਕੁੰਠ ਕੀ ਆਸ ॥	ਭੈਰ ਕਬ, ੧੬, ੨ : ੧	-	੧੧੬੧
ਜਬ ਲਗੁ ਮਨਿ ਬੈਕੁੰਠ ਕੀ ਆਸ ॥	ਗਉ ਕਬ, ੧੦, ੩ : ੧	-	੩੨੫
ਜਬ ਲਗੁ ਮੇਰੀ ਮੇਰੀ ਕਰੈ ॥	ਭੈਰ ਕਬ, ੧੪, ੧ : ੧	-	੧੧੬੦
ਜਬ ਲਗੁ ਮੋਹ ਮਗਨ ਸੰਗਿ ਮਾਇ ॥	ਗਉ ੫, ਸੁਖ ੧੨, ੪ : ੭	-	੨੭੮
ਜਬ ਲਗੁ ਰਸੁ ਤਬ ਲਗੁ ਨਹੀ ਨੇਹੁ ॥	ਗਉ ਕਬ, ੨੩, ੧*: ੨	-	੩੨੮
ਜਬ ਲਗੁ ਰਿਦੈ ਨ ਆਵਹਿ ਯਾਦਿ ॥	ਆਸਾ ੧, ੯, ੧ : ੪	-	੩੫੧
ਜਬਲੀਧਰ ਨਟ ਅਉ ਜਲਧਾਰਾ ॥	ਰਾਗ, ੧ : ੫੬	-	੧੪੩੦
ਜਬ ਲੇਖਾ ਦੇਵਹਿ ਬੀਰਾ ਤਉ ਪੜਿਆ ॥	ਆਸਾ ੧, ਪਟੀ, ੧*: ੨	-	੪੩੨
ਜੰਮਹਿ ਜੀਅ ਜਾਣੈ ਜੇ ਥਾਉ ॥	ਮਲਾ ੧, ੬, ੧ : ੩	-	੧੨੫੬
ਜਮਕੰਕਰ ਕਾਲੁ ਸੇਵਕ ਪਗ ਤਾ ਕੇ ॥	ਮਾਰੂ ੧, ਸੋਲਾ ੨੧, ੮ : ੨	-	੧੦੪੨
ਜਮਕੰਕਰ ਨਸਿ ਗਏ ਵਿਚਾਰੇ ॥	ਆਸਾ ੫, ੭੭, ੧ : ੨	-	੩੮੯
ਜਮਕੰਕਰ ਮਾਰਿ ਬਿਦਾਰਿਅਨੁ ਹਰਿ ਦਰਗਹ ਲਏ ਛਡਾਇ ॥	ਸਲੋ ੪, ੨੭ : ੭	-	੧੪੨੪
ਜਮਕੰਕਰੁ ਜੋਹਿ ਨ ਸਕਈ ਨਾਨਕ ਪ੍ਰਭੂ ਦਇਆਲ ॥	ਗਉ ੫, ਥਿਤੀ, ੮ ਸ: ੨	-	੨੯੮
ਜਮਕੰਕਰੁ ਨੇੜਿ ਨ ਆਇਆ ॥	ਸੋਰ ੫, ੫੯, ੪ : ੩	-	੬੨੩
ਜਮਕੰਕਰੁ ਨੇੜਿ ਨ ਆਵਈ ਗੁਰਸਿਖ ਪਿਆਰੇ ॥	ਬਿਲਾ ੫, ੬੯, ੧*: ੨	-	੮੧੮
ਜਮਕੰਕਰੁ ਨੇੜਿ ਨ ਆਵਈ ਫਿਰਿ ਬਹੁੜਿ ਨ ਮਰੀਐ ॥	ਗਉ ੫, ਵਾਰ, ੧੧ : ੨	-	੩੨੦
ਜਮ ਕੰਕਰੁ ਨੇੜਿ ਨ ਆਵਈ ਰਸਨਾ ਹਰਿ ਗੁਣ ਗਾਉ ॥	ਗਉ ੫, ੧੭੦*, ੧ : ੨	-	੨੧੮
ਜਮ ਕਾ ਗਲਿ ਜੇਵੜਾ ਨਿਤ ਕਾਲੁ ਸੰਤਾਵੈ ॥	ਗਉ ੩, ਅਸ ੪, ੪ : ੩	-	੨੩੧
ਜਮ ਕਾ ਜੇਵੜਾ ਕਦੇ ਨ ਕਾਟੈ ਅੰਤੇ ਬਹੁ ਦੁਖੁ ਪਾਇਆ ॥	ਮਾਰੂ ੩, ਸੋਲਾ ੨੪, ੪ : ੩	-	੧੦੬੮
ਜਮ ਕਾ ਡੰਡੁ ਨ ਕਬਹੂ ਮੁਕੈ ॥	ਮਾਰੂ ੧, ਸੋਲਾ ੧੦, ੧੦ : ੨	-	੧੦੩੦
ਜਮ ਕਾ ਡੰਡੁ ਮੂੰਡ ਮਹਿ ਲਾਗੈ ॥	ਗੋਂਡ ਕਬ, ੨, ੩ : ੨	-	੮੭੦
ਜਮ ਕਾ ਡੰਡੁ ਮੂੰਡ ਮਹਿ ਲਾਗੈ ਖਿਨ ਮਹਿ ਕਰੈ ਨਿਬੇਰਾ ॥	ਆਸਾ ਕਬ, ੧੬, ੩ : ੨	-	੪੮੦
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ ॥	ਸਾਰ ੪, ਵਾਰ ੩੧ ਸ, ੩, ੧ : ੪	-	੧੨੪੯
ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ ॥	ਸਿਰੀ ੪, ਵਾਰ ੯ ਸ, ੩, ੧ : ੪	-	੮੫
ਜਮ ਕਾ ਮਾਰਗੁ ਦ੍ਰਿਸਟਿ ਨ ਆਇਆ ॥	ਗਉ ੫, ੧੫੫, ੨ : ੨	-	੧੯੭
ਜਮਕਾਲ ਕੀ ਫਿਰਿ ਆਵੈ ਨ ਫੇਟੈ ॥	ਬਸੰ ੩, ੧੬, ੩ : ੨	-	੧੧੭੬
ਜਮਕਾਲ ਤੇ ਭਏ ਨਿਕਾਣੇ ॥	ਧਨਾ ੫, ੨੪, ੩ : ੪	-	੬੭੭
ਜਮਕਾਲਿ ਗਰਠੇ ਕਰਹਿ ਪੁਕਾਰਾ ॥	ਮਾਝ ੩, ਅਸ ੨੬, ੭ : ੨	-	੧੨੫
ਜਮਕਾਲਿ ਬਾਧਾ ਤ੍ਰਿਸਨਾ ਦਾਧਾ ਬਿਨੁ ਗੁਰ ਕਵਣੁ ਛਡਾਏ ॥	ਸੂਹੀ ੩, ਅਸ ੧, ੪ : ੪	-	੭੫੩
ਜਮਕਾਲੁ ਸਦਾ ਹੈ ਸਿਰ ਊਪਰਿ ਦੂਜੈ ਭਾਇ ਪਤਿ ਖੋਈ ॥	ਭੈਰ ੩, ੧੪, ੨ : ੨	-	੧੧੩੧
ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥	ਮਲਾ ੩, ਅਸ ੨, ੭ : ੩	-	੧੨੭੭
ਜਮਕਾਲੁ ਸਿਰਹੁ ਨ ਉਤਰੈ ਤ੍ਰਿਬਿਧਿ ਮਨਸਾ ॥	ਮਾਝ ੧, ਵਾਰ, ੫ : ੫	-	੧੪੦
ਜਮਕਾਲੁ ਘੜੀ ਮੁਹਤੁ ਨਿਹਾਲੇ ਅਨਦਿਨੁ ਆਰਜਾ ਛੀਜੈ ਹੇ ॥	ਮਾਰੂ ੩, ਸੋਲਾ ੬, ੪ : ੩	-	੧੦੪੯
ਜਮਕਾਲੁ ਜੋਹਿ ਨ ਸਕਈ ਘਟਿ ਚਾਨਣੁ ਬਲਿਆ ॥	ਸਾਰ ੪, ਵਾਰ, ੨੦ : ੪	-	੧੨੪੫
ਜਮਕਾਲੁ ਤਿਸੁ ਕਦੇ ਨ ਛੋਡੈ ਅੰਤਿ ਗਇਆ ਪਛੁਤਾਈ ਹੇ ॥	ਮਾਰੂ ੩, ਸੋਲਾ ੩, ੮ : ੩	-	੧੦੪੬
ਜਮਕਾਲੁ ਤਿਸੁ ਨੇੜਿ ਨ ਆਵੈ ॥	ਆਸਾ ੩, ੪੦, ੪ : ੩	-	੩੬੧
ਜਮਕਾਲੁ ਤਿਸੁ ਨੇੜਿ ਨ ਆਵੈ ਜੋ ਹਰਿ ਹਰਿ ਨਾਮੁ ਧਿਆਵਣਿਆ ॥	ਮਾਝ ੩, ਅਸ ੪, ੬ : ੩	-	੧੧੧
ਜਮਕਾਲੁ ਤਿਸੁ ਨੇੜਿ ਨ ਆਵੈ ਮਹਲਿ ਸਚੈ ਸੁਖੁ ਪਾਇਦਾ ॥	ਮਾਰੂ ੩, ਸੋਲਾ ੧੯, ੧੦ : ੩	-	੧੦੬੩
ਜਮਕਾਲੁ ਤਿਨ ਕਉ ਲਗੈ ਨਾਹੀ ਜੋ ਇਕ ਮਨਿ ਧਿਆਵਹੇ ॥	ਗਉ ੫, ਛੰਤ ੨, ੩ : ੩	-	੨੪੮
ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ ॥	ਵਡ ੩, ਅਲਾ ੨, ੩ : ੫	-	੫੮੩
ਜਮਕਾਲੁ ਨਿਹਾਲੇ ਸਾਸ ਆਵ ਘਟੈ ਬੇਤਾਲਿਆ ॥	ਸਾਰ ੪, ਵਾਰ, ੩੦ : ੪	-	੧੨੪੮

ਜਮਕਾਲੁ ਨੇੜਿ ਨ ਆਵਈ ਆਪਿ ਬਖਸੇ ਕਰਤਾਰਿ ॥	ਸਲੋ ੩, ੨੯ : ੬	੧੪੧੫
ਜਮਕਾਲੁ ਮਾਰੇ ਨਿਤ ਪਤਿ ਗਵਾਈ ॥	ਮਲਾ ੩, ੧੧, ੧ : ੨	੧੨੬੧
ਜਮਕਾਲੁ ਮਿਲੈ ਦੇ ਭੇਟ ਸੇਵਕੁ ਨਿਤ ਹੋਈ ॥	ਸਾਰ ੪, ਵਾਰ, ੨੮ : ੩	੧੨੪੮
ਜਮਕਾਲੈ ਕੀ ਖਬਰਿ ਨ ਪਾਈ ਅੰਤਿ ਗਇਆ ਪਛੁਤਾਇਦਾ ॥	ਮਾਰੂ ੩, ਸੋਲਾ ੧੬, ੧੫ : ੩	੧੦੬੦
ਜਮਕਾਲੈ ਵਸਿ ਜਗੁ ਬਾਂਧਿਆ ਤਿਸ ਦਾ ਫਰੂ ਨ ਕੋਇ ॥	ਵਡ ੪, ਵਾਰ ੭ ਸ, ੩, ੧ : ੩	੫੮੮
ਜਮ ਕੀ ਕਟੀਐ ਤੇਰੀ ਫਾਸ ॥	ਰਾਮ ੫, ੪੧, ੪ : ੨	੮੯੫
ਜਮ ਕੀ ਜੇਵੜੀ ਤੂ ਆਗੈ ਬੰਧ ॥	ਰਾਮ ੫, ੨੩, ੧ : ੪	੮੮੯
ਜਮ ਕੀ ਤ੍ਰਾਸ ਨਾਸ ਹੋਇ ਖਿਨ ਮਹਿ ਸੁਖ ਅਨਦ ਸੇਤੀ ਘਰਿ ਜਾਈਐ ॥	ਗੂਜ ੫, ੨੨, ੧ : ੨	੫੦੦
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥	ਨਟ ੫, ੩, ੧*: ੨	੯੭੮
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥	ਧਨਾ ੫, ੩੩, ੨ : ੨	੬੭੯
ਜਮ ਕੀ ਫਾਸੀ ਕਬਹੂ ਨ ਤੂਟੈ ਦੂਜੈ ਭਾਇ ਭਰਮਾਇਦਾ ॥	ਮਾਰੂ ੩, ਸੋਲਾ ੧੬, ੧੧ : ੩	੧੦੬੦
ਜਮ ਕੇ ਫਾਹੇ ਸਤਿਗੁਰਿ ਤੋੜੇ ਗੁਰਮੁਖਿ ਤਤੁ ਬੀਚਾਰਾ ਹੇ ॥	ਮਾਰੂ ੧, ਸੋਲਾ ੯, ੯ : ੩	੧੦੨੯
ਜਮ ਕੇ ਫਾਹੇ ਕਾਟਹਿ ਹਰਿ ਜਪਿ ਅਕੁਲ ਨਿਰੰਜਨੁ ਪਾਇਆ ॥	ਮਾਰੂ ੧, ਸੋਲਾ ੨੦, ੧੧ : ੩	੧੦੪੧
ਜਮ ਕੈ ਪੰਥਿ ਨ ਪਾਈਅਹਿ ਫਿਰਿ ਨਾਹੀ ਮਰਣੇ ॥	ਗਉ ੫, ਵਾਰ, ੯ : ੨	੩੨੦
ਜਮ ਕੋ ਡੰਡੁ ਪਰਿਓ ਸਿਰ ਊਪਰਿ ਤਬ ਸੋਵਤ ਤੈ ਜਾਗਿਓ ॥	ਮਾਰੂ ੯, ੩, ੧ : ੧	੧੦੦੮
ਜਮ ਕੋ ਤ੍ਰਾਸੁ ਭਇਓ ਉਰ ਅੰਤਰਿ ਸਰਨਿ ਗਹੀ ਕਿਰਪਾ ਨਿਧਿ ਤੇਰੀ ॥	ਜੈਤ ੯, ੨, ੧*: ੨	੭੦੩
ਜਮ ਕੋ ਤ੍ਰਾਸੁ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ ॥	ਰਾਮ ੯, ੨, ੩ : ੨	੯੦੨
ਜਮ ਜੰਦਾਰੁ ਨ ਆਵੈ ਨੇੜੇ ॥	ਧਨਾ ੫, ੫੫, ੪ : ੨	੬੮੪
ਜਮ ਜੰਦਾਰੁ ਨ ਮਾਰੈ ਫੇਟੈ ॥	ਮਾਰੂ ੧, ਸੋਲਾ ੧੬, ੬ : ੨	੧੦੩੬
ਜਮ ਜੰਦਾਰੁ ਨ ਲਗਈ ਇਉ ਭਉਜਲੁ ਤਰੈ ਤਰਾਸਿ ॥	ਸਿਰੀ ੧, ੨੧, ੨ : ੩	੨੨
ਜਮ ਡੰਡਾ ਗਲਿ ਸੰਗਲੁ ਪੜਿਆ ਭਾਗਿ ਗਏ ਸੇ ਪੰਚ ਜਨਾ ॥	ਗਉ ੧, ੧੪, ੩ : ੨	੧੫੫
ਜਮ ਡੰਡੁ ਸਹਹਿ ਸਦਾ ਦੁਖੁ ਪਾਏ ॥	ਗਉ ੩, ਅਸ ੫, ੪ : ੩	੨੩੧
ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ ॥	ਸਲੋ ੩, ੬੬ : ੪	੧੪੨੧
ਜੰਮਣ ਮਰਣਾ ਆਖੀਐ ਤਿਨਿ ਕਰਤੈ ਕੀਆ ॥	ਆਸਾ ੧, ਅਸ ੧੭, ੬ : ੧	੪੨੦
ਜੰਮਣ ਮਰਣਾ ਹੁਕਮੋ ਵਰਤੈ ਗੁਰਮੁਖਿ ਆਪੁ ਪਛਾਣੈ ॥	ਸੂਹੀ ੩, ਅਸ ੧, ੮ : ੨	੭੫੪
ਜੰਮਣ ਮਰਣੁ ਨ ਸੁਝਈ ਕਿਰਤੁ ਨ ਮੇਟਿਆ ਜਾਇ ॥	ਮਾਰੂ ੧, ਅਸ ੨, ੫ : ੩	੧੦੦੯
ਜੰਮਣ ਮਰਣੁ ਨ ਚੂਕੈ ਫੇਰਾ ॥	ਮਾਝ ੩, ਅਸ ੨੮, ੩ : ੨	੧੨੬
ਜੰਮਣ ਮਰਣੁ ਵਿਸਾਰਿਆ ਮਨਮੁਖ ਮੁਗਧੁ ਗਵਾਰੁ ॥	ਮਾਰੂ ੧, ਅਸ ੨, ੭ : ੨	੧੦੧੦
ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ ॥	ਵਡ ੧, ਅਲਾ ੩, ੩ : ੨	੫੮੦
ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ ॥	ਆਸਾ ੧, ਵਾਰ ੧੮ ਸ, ੧, ੩ : ੨	੪੭੨
ਜੰਮਣੁ ਮਰਣਾ ਹੁਕਮੁ ਪਛਾਣੁ ॥	ਆਸਾ ੧, ਅਸ ੩, ੧*: ੨	੪੧੨
ਜੰਮਣੁ ਮਰਣਾ ਹੈ ਸੰਸਾਰੁ ॥	ਆਸਾ ੩, ੪੯, ੩ : ੧	੩੬੪
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥	ਬਿਲਾ ੪, ਵਾਰ ੨ ਸ, ੩, ੧ : ੬	੮੪੯
ਜੰਮਣੁ ਮਰਣਾ ਠਾਕਿ ਰਹਾਏ ॥	ਗਉ ੧, ਅਸ ੪, ੭ : ੩	੨੨੨
ਜੰਮਣੁ ਮਰਣਾ ਮਿਟਿ ਗਇਆ ਕਾਲੈ ਕਾ ਕਿਛੁ ਨ ਬਸਾਇ ॥	ਸੋਰ ੪, ਵਾਰ ੨੪ ਸ, ੩, ੧ : ੨	੬੫੧
ਜੰਮਣੁ ਮਰਣਾ ਮੋਹੁ ਉਪਾਇਆ ॥	ਭੈਰ ੩, ਅਸ ੧, ੧੦ : ੧	੧੧੫੪
ਜੰਮਣੁ ਮਰਣੁ ਸਿਰ ਊਪਰਿ ਊਭਉ ਗਰਭ ਜੋਨਿ ਦੁਖੁ ਪਾਏ ॥	ਸੋਰ ੩, ੧੨, ੨ : ੨	੬੦੪
ਜੰਮਣੁ ਮਰਣੁ ਕਾਲੁ ਨਹੀ ਛੋਡੈ ਵਿਣੁ ਨਾਵੈ ਸੰਤਾਪੀ ॥	ਤੁਖਾ ੧, ਛੰਤ ੭, ੩ : ੫	੧੧੧੦
ਜੰਮਣੁ ਮਰਣੁ ਤਿਸੈ ਤੇ ਹੋਈ ॥	ਮਾਰੂ ੩, ਸੋਲਾ ੧੪, ੪ : ੨	੧੦੫੭
ਜੰਮਣੁ ਮਰਣੁ ਤਿਨ੍ਹਾ ਕਾ ਚੂਕਾ ਜੋ ਹਰਿ ਲਾਗੇ ਪਾਵੈ ॥	ਆਸਾ ੧, ਛੰਤ ੪, ੨ : ੪	੪੩੮
ਜੰਮਣੁ ਮਰਣੁ ਨ ਚੁਕਈ ਹਉਮੈ ਕਰਮ ਕਮਾਇ ॥	ਸਲੋ ੪, ੨੬ : ੪	੧੪੨੪
ਜੰਮਣੁ ਮਰਣੁ ਨ ਚੁਕਈ ਹਉਮੈ ਵਿਚਿ ਦੁਖੁ ਪਾਇ ॥	ਗੂਜ ੩, ਵਾਰ ੧੮ ਸ, ੩, ੨ : ੪	੫੧੬
ਜੰਮਣੁ ਮਰਣੁ ਨ ਚੁਕਈ ਰੰਗੁ ਲਗਾ ਦੂਜੈ ਭਾਇ ॥	ਸਲੋ ੩, ੧੭ : ੩	੧੪੧੪
ਜੰਮਣੁ ਮਰਣੁ ਨ ਚੁਕਈ ਫਿਰਿ ਫਿਰਿ ਆਵੈ ਜਾਇ ॥	ਸਿਰੀ ੩, ਅਸ ੨੩, ੫ : ੩	੬੮
ਜੰਮਣੁ ਮਰਣੁ ਨ ਤਿਨ੍ ਕਉ ਜੋ ਹਰਿ ਲੜਿ ਲਾਗੇ ॥	ਗਉ ੫, ਵਾਰ, ੧੬ : ੧	੩੨੨
ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ ॥	ਵਡ ੧, ਅਲਾ ੫, ੧ : ੫	੫੮੧
ਜਮ ਤੇ ਉਲਟਿ ਭਏ ਹੈ ਰਾਮ ॥	ਗਉ ਕਬ, ੧੭, ੧ : ੧	੩੨੬

ਜਮ ਤੇ ਰਾਖੈ ਦੇ ਕਰਿ ਹਾਥ ॥	ਭੈਰ ੫, ੪੬, ੩ : ੪	-	੧੧੪੯
ਜਮ ਦਰ ਬਾਧਾ ਚੋਟਾ ਖਾਇ ॥	ਬਿਲਾ ੩, ਵਾ ੧, ੮ : ੪	-	੮੪੧
ਜਮ ਦਰਿ ਬਧਾ ਚੋਟਾ ਖਾਏ ॥	ਮਾਝ ੧, ਅਸ ੧, ੪ : ੨	-	੧੦੯
ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ ॥	ਸਿਰੀ ੩, ਅਸ ੨੫, ੫ : ੨	-	੬੯
ਜਮ ਦਰਿ ਬਧੇ ਮਾਰੀਅਹਿ ਨਾਨਕ ਹਰਿ ਭਾਇਆ ॥	ਸਾਰ ੪, ਵਾਰ, ੨੧ : ੫	-	੧੨੪੫
ਜਮ ਦਰਿ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ ॥	ਸੋਰ ੪, ਵਾਰ ੧੫ ਸ, ੩, ੧ : ੨	-	੬੪੮
ਜਮ ਦਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥	ਸੋਰ ੪, ਵਾਰ ੧੭ ਸ, ੩, ੧ : ੩	-	੬੪੮
ਜਮ ਦਰਿ ਬਧੇ ਮਾਰੀਅਹਿ ਭਰਮਹਿ ਭਰਮਾਇਆ ॥	ਸਾਰ ੪, ਵਾਰ, ੩ : ੪	-	੧੨੩੮
ਜਮ ਦਰਿ ਬਾਧਉ ਮਰੈ ਬਿਕਾਰੁ ॥	ਰਾਮ ੧, ਅਸ ੪, ੬ : ੩	-	੯੦੪
ਜਮ ਦਰਿ ਬਾਧਾ ਠਉਰ ਨ ਪਾਵੈ ਅਪੁਨਾ ਕੀਆ ਕਮਾਈ ॥	ਸੋਰ ੧, ੩, ੩ : ੪	-	੫੯੬
ਜਮ ਦਰਿ ਬਾਧੇ ਆਵਣ ਜਾਣੇ ॥	ਬਿਲਾ ੧, ਥਿਤੀ, ੨ : ੨	-	੮੩੯
ਜਮ ਦਰਿ ਬਾਧੇ ਕੋਇ ਨ ਰਾਖੈ ॥	ਰਾਮ ੧, ਸਿਗੋ, ੫੫ : ੩	-	੯੪੪
ਜਮ ਦਰਿ ਬਾਧੇ ਮਾਰੀਅਹਿ ਛੂਟਸਿ ਸਾਚੈ ਨਾਇ ॥	ਪ੍ਰਭਾ ੧, ੧੩, ੨ : ੨	-	੧੩੩੧
ਜਮ ਦਰਿ ਬਾਧੇ ਮਿਲਹਿ ਸਜਾਈ ॥	ਮਾਰੂ ੧, ਸੋਲਾ ੧੧, ੧੦ : ੧	-	੧੦੩੧
ਜਮ ਦੁਆਰ ਜਬ ਪੂਛਸਿ ਬਵਰੇ ਤਬ ਕਿਆ ਕਹਸਿ ਮੁਕੰਦਾ ॥	ਆਸਾ ਕਬ, ੨੬, ੧*: ੨	-	੪੮੨
ਜਮ ਦੁਆਰਿ ਜਾ ਪਕੜਿ ਚਲਾਇਆ ਤਾ ਚਲਦਾ ਪਛੁਤਾਣਾ ॥	ਧਨਾ ੧, ੨, ੪ : ੨	-	੬੬੦
ਜਮ ਦੁਆਰਿ ਨ ਹੋਹੁ ਖੜੀਆ ਸਿਖ ਸੁਣਹੁ ਮਹੇਲੀਹੋ ॥	ਵਡ ੧, ਛੰਤ ੨, ੭ : ੫	-	੫੬੭
ਜਮਦੂਤ ਮਹਾ ਭਇਆਨ ॥	ਬਿਲਾ ੫, ਅਸ ੨, ੩ : ੩	-	੮੩੮
ਜਮਦੂਤੀ ਹੈ ਹੇਰਿਆ ਦੁਖ ਹੀ ਮਹਿ ਪਚਾ ॥	ਮਾਰੂ ੫, ਵਾਰ, ੧੫ : ੭	-	੧੦੯੯
ਜਮਦੂਤੁ ਤਿਸੁ ਨਿਕਟਿ ਨ ਆਵੈ ॥	ਮਾਰੂ ੫, ਸੋਲਾ ੮, ੧੫ : ੧	-	੧੦੭੯
ਜਮਦੂਤੁ ਨ ਆਵੈ ਨੇਰੈ ॥	ਸੋਰ ੫, ੮੮, ੧ : ੨	-	੬੩੦
ਜਮ ਪੰਥੁ ਬਿਖੜਾ ਅਗਨਿ ਸਾਗਰੁ ਨਿਮਖ ਸਿਮਰਤ ਸਾਧੀਐ ॥	ਗਉ ੫, ਛੰਤ ੩, ੧ : ੪	-	੨੪੮
ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ ॥	ਵਡ ੩, ਅਲਾ ੪, ੧ : ੫	-	੫੮੪
ਜਮ ਪੁਰਿ ਫ਼ਾਸਹਿਗਾ ਜਮ ਜਾਲੀ ॥	ਮਾਰੂ ੧, ੧੨, ੫ : ੨	-	੯੯੩
ਜਮ ਪੁਰਿ ਬਧਾ ਦੁਖ ਸਹਾਹੀ ॥	ਮਾਝ ੩, ਅਸ ੪, ੪ : ੨	-	੧੧੧
ਜਮ ਪੁਰਿ ਬਧੇ ਮਾਰੀਅਹਿ ਬਹੁਤੀ ਮਿਲੈ ਸਜਾਇ ॥	ਮਾਰੂ ੩, ੫, ੩ : ੨	-	੯੯੪
ਜਮ ਪੁਰਿ ਬਧੇ ਮਾਰੀਅਹਿ ਵੇਲਾ ਨ ਲਾਹੰਨਿ ॥	ਸੂਹੀ ੩, ਅਸ ੩, ੨ : ੨	-	੭੫੫
ਜਮ ਪੁਰਿ ਬਧੇ ਮਾਰੀਅਨਿ ਕੋ ਸੁਣੈ ਨ ਪੂਕਾਰਾ ॥	ਗੂਜ ੩, ਵਾਰ, ੧੨ : ੪	-	੫੧੩
ਜਮ ਪੁਰਿ ਬਾਧਾ ਚੋਟਾ ਖਾਵੈ ॥	ਗਉ ੫, ੧੪੦, ੨ : ੨	-	੧੯੪
ਜਮ ਪੁਰਿ ਬਾਂਧਿ ਖਰੇ ਕਾਲੰਕ ॥	ਪ੍ਰਭਾ ੫, ਅਸ ੨, ੨ : ੪	-	੧੩੪੮
ਜਮ ਪੁਰਿ ਬਾਧੇ ਮਾਰੀਅਹਿ ਬਿਰਥਾ ਜਨਮੁ ਗਵਾਈ ॥	ਆਸਾ ੩, ਅਸ ੨੯, ੬ : ੨	-	੪੨੬
ਜਮ ਪੁਰਿ ਬਾਧੋ ਲਹੈ ਸਜਾਈ ॥	ਰਾਮ ੧, ਅਸ ੬, ੫ : ੩	-	੯੦੬
ਜਮ ਪੁਰਿ ਵਜਹਿ ਖੜਗ ਕਰਾਰੇ ॥	ਮਾਰੂ ੧, ੧੨, ੪ : ੨	-	੯੯੩
ਜਮ ਮਗਿ ਦੁਖੁ ਪਾਵੈ ਚੋਟਾ ਖਾਵੈ ਅੰਤਿ ਗਇਆ ਪਛੁਤਾਇਆ ॥	ਸੂਹੀ ੪, ਛੰਤ ੪, ੩ : ੪	-	੭੭੫
ਜਮ ਮਗਿ ਨ ਜਾਵਹੁ ਨਾ ਦੁਖੁ ਪਾਵਹੁ ਜਮ ਕਾ ਡਰੁ ਭਉ ਭਾਗੈ ॥	ਤੁਖਾ ੧, ਛੰਤ ੨, ੨ : ੪	-	੧੧੧੦
ਜਮ ਮਗਿ ਬਾਧਾ ਖਾਹਿ ਚੋਟਾ ਸਬਦ ਬਿਨੁ ਬੇਤਾਲਿਆ ॥	ਆਸਾ ੧, ਛੰਤ ੫, ੨ : ੫	-	੪੩੯
ਜਮ ਮਾਰਗ ਕੈ ਸੰਗੀ ਪਾਂਥ ॥	ਭੈਰ ੫, ੮, ੧ : ੨	-	੧੧੩੭
ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ ॥	ਵਡ ੧, ਅਲਾ ੪, ੩ : ੧	-	੫੮੧
ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ ॥	ਵਡ ੧, ਅਲਾ ੫, ੨ : ੫	-	੫੮੨
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥	ਆਸਾ ੧, ਪਟੀ, ੫ : ੨	-	੪੩੨
ਜਮਰਾਜੈ ਨਿਤ ਨਿਤ ਮਨਮੁਖ ਹੇਰਿਆ ॥	ਮਾਝ ੧, ਵਾਰ, ੧੧ : ੪	-	੧੪੩
ਜਮ ਵਸਿ ਕੀਆ ਅੰਧੁ ਦੁਹੇਲਾ ॥	ਮਾਰੂ ੧, ਸੋਲਾ ੧੧, ੧੧ : ੨	-	੧੦੩੧
ਜੰਮ੍ਹਿਆ ਪੂਤੁ ਭਗਤੁ ਗੋਵਿੰਦ ਕਾ ॥	ਆਸਾ ੫, ੧੦੧, ੧*: ੧	-	੩੯੬
ਜਮਿ ਜਮਿ ਮਰੈ ਮਰੈ ਫਿਰਿ ਜੰਮੈ ॥	ਮਾਰੂ ੫, ਅਸ ੮, ੫ : ੧	-	੧੦੨੦
ਜਮਿ ਪਕੜਿਆ ਤਬ ਹੀ ਪਛੁਤਾਨਾ ॥	ਗਉ ੩, ਅਸ ੨, ੬ : ੩	-	੨੩੦
ਜਮੁ ਸਿਰਿ ਮਾਰੇ ਕਰੇ ਖੁਆਰਾ ॥	ਮਾਰੂ ੧, ਸੋਲਾ ੬, ੧੧ : ੨	-	੧੦੨੬
ਜਮੁ ਚੂਹਾ ਕਿਰਸ ਨਿਤ ਕੁਰਕਦਾ ਹਰਿ ਕਰਤੈ ਮਾਰਿ ਕਢਾਇਆ ॥	ਗਉ ੪, ਵਾਰ ੯ ਸ, ੪, ੧ : ੫	-	੩੦੪

ਜਲ ਤਰੰਗੁ ਜਿਉ ਜਲਹਿ ਸਮਾਇਆ ॥	ਮਾਝ ੫, ੨੬, ੪ : ੧	-	੧੦੨
ਜਲਤਾ ਫਿਰੈ ਰਹੈ ਨਿਤ ਤਾਤਾ ॥	ਮਾਰੂ ੫, ਸੋਲਾ ੧੪, ੭ : ੨	-	੧੦੮੬
ਜਲ ਤੇ ਊਠਹਿ ਅਨਿਕ ਤਰੰਗਾ ॥	ਸੂਹੀ ੫, ੧, ੨ : ੧	-	੭੩੬
ਜਲ ਤੇ ਓਪਤਿ ਭਈ ਹੈ ਕਾਸਟ ਕਾਸਟ ਅੰਗਿ ਤਰਾਵੈਗੋ ॥	ਕਾਨ ੪, ਅਸ ੩, ੩ : ੧	-	੧੩੦੯
ਜਲ ਤੇ ਤਰੰਗ ਤਰੰਗ ਤੇ ਹੈ ਜਲੁ ਕਹਨ ਸੁਨਨ ਕਉ ਦੂਜਾ ॥	ਸਾਰ ਨਾਮ, ੨, ੧ : ੨	-	੧੨੫੨
ਜਲ ਤੇ ਤ੍ਰਿਭਵਣੁ ਸਾਜਿਆ ਘਟਿ ਘਟਿ ਜੋਤਿ ਸਮੋਇ ॥	ਸਿਰੀ ੧, ੧੫, ੩ : ੨	-	੧੯
ਜਲ ਤੇ ਥਲ ਕਰਿ ਥਲ ਤੇ ਕੂਆ ਕੂਪ ਤੇ ਮੇਰੁ ਕਰਾਵੈ ॥	ਸਾਰ ਕਬ, ੨, ੨ : ੧	-	੧੨੫੨
ਜਲਤੋ ਜਲਤੋ ਕਬਹੂ ਨ ਬੂਝਤ ਸਗਲ ਬ੍ਰਿਥੇ ਬਿਨੁ ਨਾਮਾ ॥	ਗਉ ੫, ੧੬੨*, ੩ : ੨	-	੨੧੫
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥	ਮਲਾ ੧, ਵਾਰ ੯ ਸ, ੩, ੨ : ੩	-	੧੨੮੨
ਜਲ ਥਲ ਨੀਰਿ ਭਰੇ ਸਰ ਸੁਭਰ ਬਿਰਥਾ ਕੋਇ ਨ ਜਾਏ ਜੀਉ ॥	ਮਾਝ ੫, ੩੦, ੨ : ੩	-	੧੦੩
ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥	ਮਾਰੂ ੫, ਵਾਰ ੨੨ ਸ, ੫, ੩ : ੧	-	੧੧੦੨
ਜਲ ਥਲ ਨੀਰਿ ਭਰੇ ਬਰਸ ਰੁਤੇ ਰੰਗੁ ਮਾਣੀ ॥	ਤੁਖਾ ੧, ਬਾਰਾ, ੧੦ : ੨	-	੧੧੦੮
ਜਲ ਥਲ ਬਨ ਪਰਬਤ ਪਾਤਾਲ ॥	ਗਉ ੫, ਥਿਤੀ, ੧੪ : ੫	-	੨੯੯
ਜਲ ਥਲ ਮਹੀਅਲ ਸਭਿ ਤ੍ਰਿਪਤਾਣੇ ਸਾਧੂ ਚਰਨ ਪਖਾਲੀ ਜੀਉ ॥	ਮਾਝ ੫, ੩੯, ੩ : ੩	-	੧੦੬
ਜਲ ਥਲ ਮਾਹੇ ਆਪਹਿ ਆਪ ॥	ਗਉ ਕਬ, ਥਿਤੀ, ੫ : ੩	-	੩੪੩
ਜਲ ਥਲ ਰਾਖਨ ਹੈ ਰਘੁਨਾਥ ॥	ਭੈਰ ਕਬ, ੧੮, ੩ : ੨	-	੧੧੬੨
ਜਲ ਦੁਧ ਨਿਆਈ ਰੀਤਿ ਅਬ ਦੁਧ ਆਚ ਨਹੀ ਮਨ ਐਸੀ ਪ੍ਰੀਤਿ ਹਰੇ ॥	ਆਸਾ ੫, ਛੰਤ ੪, ੧ : ੧	-	੪੫੪
ਜਲਨ ਥਲਨ ਬਸੁਧ ਗਗਨ ਏਕ ਏਕੰਕਾਰੰ ॥	ਰਾਮ ੫, ੫੯, ੧* : ੨	-	੯੦੧
ਜਲਨਿ ਬੁਝੀ ਸੀਤਲ ਭਏ ਰਾਖੇ ਪ੍ਰਭਿ ਆਪ ॥	ਬਿਲਾ ੫, ੭੫, ੨ : ੧	-	੮੧੯
ਜਲਨਿ ਬੁਝੀ ਸੀਤਲੁ ਹੋਇ ਮਨੂਆ ਸਤਿਗੁਰ ਕਾ ਦਰਸਨੁ ਪਾਏ ਜੀਉ ॥	ਮਾਝ ੫, ੩੦, ੧ : ੩	-	੧੦੩
ਜਲਨਿ ਬੁਝੀ ਦਰਸੁ ਪਾਇਆ ਬਿਨਸੇ ਮਾਇਆ ਧ੍ਰੋਹ ਜੀਉ ॥	ਰਾਮ ੫, ਰੁਤੀ, ੬ : ੨	-	੯੨੯
ਜਲਨਿ ਬੁਝੀ ਮਨਿ ਹੋਈ ਸਾਂਤਿ ॥	ਆਸਾ ੫, ੭੮, ੩ : ੨	-	੩੯੯
ਜਲਨਿ ਬੁਝੈ ਹਰਿ ਹਰਿ ਗੁਨ ਗਾਵਤ ॥	ਬਿਲਾ ੫, ੧੩, ੧* : ੨	-	੮੦੫
ਜਲਨੇ ਬੁਝਾਈ ਸਾਂਤਿ ਆਈ ਮਿਲੇ ਚਿਰੀ ਵਿਛੁੰਨਿਆ ॥	ਰਾਮ ੫, ਛੰਤ ੨, ੪ : ੪	-	੯੨੫
ਜਲ ਪੁਰਾਇਨਿ ਰਸ ਕਮਲ ਪਰੀਖ ॥	ਗਉ ੧, ੫, ੩ : ੩	-	੧੫੨
ਜਲ ਬਾਝੁ ਮਛੁਲੀ ਤੜਫੜਾਵੈ ਸੰਗਿ ਮਾਇਆ ਰੁਠੀਆ ॥	ਰਾਮ ੫, ਰੁਤੀ, ੩ : ੪	-	੯੨੮
ਜਲ ਬਿਹੂਨ ਮੀਨ ਕਤ ਜੀਵਨ ਦੂਧ ਬਿਨਾ ਰਹਨੁ ਕਤ ਬਾਰੋ ॥	ਬਿਲਾ ੫, ੧੨੩, ੨ : ੧	-	੮੨੯
ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ ॥	ਮਾਝ ੫, ਬਾਰਾ, ੧ : ੪	-	੧੩੩
ਜਲ ਬਿਨੁ ਪਿਆਸ ਨ ਊਤਰੈ ਛੁਟਕਿ ਜਾਂਹਿ ਮੇਰੇ ਪ੍ਰਾਨ ॥	ਮਲਾ ੧, ਵਾਰ ੧੩ ਸ, ੩, ੨ : ੨	-	੧੨੮੪
ਜਲ ਭੀਤਰਿ ਕੁੰਭ ਸਮਾਨਿਆ ॥	ਸੋਰ ਨਾਮ, ੩, ੩ : ੧	-	੬੫੭
ਜਲ ਮਹਿ ਉਪਜੈ ਜਲ ਤੇ ਦੂਰਿ ॥	ਆਸਾ ੧, ਅਸ ੧, ੭ : ੧	-	੪੧੧
ਜਲ ਮਹਿ ਅਗਨਿ ਉਠੀ ਅਧਿਕਾਇ ॥	ਗਉ ਕਬ, ੨, ੧* : ੨	-	੩੨੩
ਜਲ ਮਹਿ ਕੇਤਾ ਰਾਖੀਐ ਅਭ ਅੰਤਰਿ ਸੂਕਾ ॥	ਆਸਾ ੧, ਅਸ ੧੫, ੭ : ੨	-	੪੧੯
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥	ਰਾਮ ੩, ਵਾਰ ੧੮ ਸ, ੨, ੧ : ੨	-	੯੫੫
ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥	ਸਿਰੀ ੧, ਅਸ ੧੧, ੧ : ੩	-	੫੯
ਜਲ ਮਹਿ ਜੋਤਿ ਰਹਿਆ ਭਰਪੂਰਿ ॥	ਆਸਾ ੧, ਅਸ ੧, ੭ : ੨	-	੪੧੧
ਜਲ ਮਹਿ ਮੀਨ ਮਾਇਆ ਕੇ ਬੇਧੇ ॥	ਭੈਰ ਕਬ, ੧੩, ੧ : ੧	-	੧੧੬੦
ਜਲ ਮਹਿ ਰਹਉ ਜਲਹਿ ਬਿਨੁ ਖੀਨੁ ॥	ਗਉ ਕਬ, ੨, ੧ : ੨	-	੩੨੩
ਜਲ ਮੀਨ ਪ੍ਰਭ ਜੀਉ ਏਕ ਤੂਹੈ ਭਿੰਨ ਆਨ ਨ ਜਾਨੀਐ ॥	ਮਲਾ ੫, ਛੰਤ ੧, ੩ : ੩	-	੧੨੭੮
ਜਲ ਵਿਚਹੁ ਬਿੰਬੁ ਉਠਾਲਿਓ ਜਲ ਮਾਹਿ ਸਮਾਈਆ ॥	ਮਾਰੂ ੫, ਵਾਰ, ੬ : ੮	-	੧੦੯੬
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥	ਮਲਾ ੧, ਵਾਰ, ੯ : ੪	-	੧੨੮੨
ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥	ਕਾਨ ੪, ਵਾਰ ੪ ਸ, ੪, ੨ : ੫	-	੧੩੧੪
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥	ਗਉ ਕਬ, ਅਸ ੪੧, ੧ : ੧	-	੩੩੧
ਜਲਿ ਗਇਓ ਘਾਸੁ ਰਲਿ ਗਇਓ ਮਾਟੀ ॥	ਸੂਹੀ ਰਵਿ, ੩, ੧* : ੨	-	੭੯੪
ਜਲਿ ਜਲਿ ਖਪੈ ਬਹੁਤੁ ਵਿਕਾਰਾ ॥	ਮਾਰੂ ੩, ਸੋਲਾ ੧, ੯ : ੨	-	੧੦੪੪
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥	ਆਸਾ ੧, ਵਾਰ ੬ ਸ, ੧, ੨ : ੩	-	੪੬੬
ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ ॥	ਸੂਹੀ ੫, ੪੧, ੧ : ੨	-	੭੪੫

ਜਲਿ ਜਾਉ ਜੀਵਨੁ ਨਾਮ ਬਿਨਾ ॥	ਪ੍ਰਭਾ ੧, ੧੭, ੧*: ੧	-	੧੩੩੨
ਜਲਿ ਤਰਤੀ ਬੂਡੀ ਜਲ ਮਾਹੀ ॥	ਮਲਾ ੧, ਅਸ ੫, ੨ : ੨	-	੧੨੭੫
ਜਲਿ ਥਲਿ ਸਭ ਮਹਿ ਨਾਮੋ ਡੀਠਾ ॥	ਗੋਂਡ ੫, ੪, ੨ : ੪	-	੮੬੩
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥	ਆਸਾ ੧, ਵਾਰ ੬ ਸ, ੧, ੧ : ੧੧	-	੪੬੬
ਜਲਿ ਥਲਿ ਡੂੰਗਰਿ ਦੇਖਾਂ ਤੀਰ ॥	ਮਲਾ ੧, ੯, ੨ : ੩	-	੧੨੫੭
ਜਲਿ ਥਲਿ ਪੂਰਨ ਅੰਤਰਜਾਮੀ ॥	ਮਾਰੂ ੫, ਸੋਲਾ ੯, ੮ : ੧	-	੧੦੮੦
ਜਲਿ ਥਲਿ ਪੂਰਿ ਰਹਿਆ ਗੋਸਾਈ ॥	ਮਾਰੂ ੫, ਸੋਲਾ ੪, ੬ : ੨	-	੧੦੭੫
ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ॥	ਸਿਰੀ ੫, ਛੰਤ ੨, ੧ : ੫	-	੭੯
ਜਲਿ ਥਲਿ ਪੂਰਿ ਰਹਿਆ ਮਿਹਰਵਾਨਾ ॥	ਮਾਝ ੫, ੩੬, ੩ : ੧	-	੧੦੫
ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ ॥	ਗਉ ਕਬ, ਅਸ ੪੦, ੩ : ੩	-	੩੩੧
ਜਲਿ ਥਲਿ ਪੇਖਿ ਪੇਖਿ ਮਨੁ ਬਿਗਸਿਓ ਪੂਰਿ ਰਹਿਓ ਸ੍ਰਬ.ਮਹੀ ॥	ਸਾਰ ੫, ੧੦੯, ੧ : ੨	-	੧੨੨੫
ਜਲਿ ਥਲਿ ਮਹੀਅਲਿ ਏਕੁ ਸਮਾਣਾ ॥	ਗਉ ੫, ੧੪੦, ੧*: ੨	-	੧੯੪
ਜਲਿ ਥਲਿ ਮਹੀਅਲਿ ਏਕੁ ਰਵਿਆ ਨਹ ਦੂਜਾ ਦ੍ਰਿਸਟਾਇਆ ॥	ਬਿਹਾ ੫, ੫, ੪ : ੪	-	੫੪੫
ਜਲਿ ਥਲਿ ਮਹੀਅਲਿ ਏਕੋ ਸੋਈ ਗੁਰਮੁਖਿ ਹੁਕਮੁ ਪਛਾਣਏ ॥	ਆਸਾ ੩, ਛੰਤ ੭, ੨ : ੪	-	੪੪੦
ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥	ਧਨਾ ੫, ੩, ੪ : ੨	-	੬੭੧
ਜਲਿ ਥਲਿ ਮਹੀਅਲਿ ਸੁਆਮੀ ਸੋਈ ॥	ਮਾਰੂ ੫, ਸੋਲਾ ੮, ੧੨ : ੧	-	੧੦੭੯
ਜਲਿ ਥਲਿ ਮਹੀਅਲਿ ਸੋਇ ॥	ਬਿਲਾ ੫, ਅਸ ੧, ੭ : ੪	-	੮੩੭
ਜਲਿ ਥਲਿ ਮਹੀਅਲਿ ਗੁਪਤੋ ਵਰਤੈ ਗੁਰ ਸਬਦੀ ਦੇਖਿ ਨਿਹਾਰੀ ਜੀਉ ॥	ਸੋਰ ੧, ੮, ੧*: ੨	-	੫੯੭
ਜਲਿ ਥਲਿ ਮਹੀਅਲਿ ਦਹ ਦਿਸਿ ਵਰਸਾਇਆ ॥	ਮਾਝ ੫, ੪੧, ੧ : ੨	-	੧੦੬
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਘਟਿ ਘਟਿ ਰਹਿਆ ਸਮਾਇਆ ॥	ਸੂਹੀ ੫, ਛੰਤ ੨, ੪ : ੪	-	੭੭੮
ਜਲਿ ਥਲਿ ਮਹੀਅਲਿ ਪੂਰਨ ਸੁਆਮੀ ਜਤ ਦੇਖਾ ਤਤ ਸੋਈ ॥	ਸੂਹੀ ੫, ਛੰਤ ੬, ੧ : ੪	-	੭੮੦
ਜਲਿ ਥਲਿ ਮਹੀਅਲਿ ਪੂਰਨ ਬਿਧਾਤਾ ॥	ਸਹੀ ੫, ੯, ੪ : ੨	-	੭੩੯
ਜਲਿ ਥਲਿ ਮਹੀਅਲਿ ਪੂਰਨ ਹਰਿ ਮੀਤ ॥	ਗਉ ੫, ੧੫੪, ੧ : ੧	-	੧੯੬
ਜਲਿ ਥਲਿ ਮਹੀਅਲਿ ਪੂਰਨੋ ਅਪਰੰਪਰੁ ਸੋਈ ॥	ਕਾਨ ੪, ਵਾਰ, ੧੩ : ੧	-	੧੩੧੮
ਜਲਿ ਥਲਿ ਮਹੀਅਲਿ ਪੂਰਿਆ ਸੁਆਮੀ ਸਿਰਜਨਹਾਰੁ ॥	ਗਉ ੫, ਥਿਤੀ, ੧ ਸ: ੧	-	੨੯੬
ਜਲਿ ਥਲਿ ਮਹੀਅਲਿ ਪੂਰਿਆ ਘਟਿ ਘਟਿ ਹਰਿ ਭਣਿਆ ॥	ਗਉ ੫, ਵਾਰ, ੭ : ੨	-	੩੧੯
ਜਲਿ ਥਲਿ ਮਹੀਅਲਿ ਪੂਰਿਆ ਪ੍ਰਭੁ ਆਪਣੀ ਨਦਰਿ ਨਿਹਾਲਿ ॥	ਸਿਰੀ ੫, ੮੭, ੨ : ੨	-	੪੮
ਜਲਿ ਥਲਿ ਮਹੀਅਲਿ ਪੂਰਿਆ ਰਵਿਆ ਵਿਚਿ ਵਣਾ ॥	ਮਾਝ ੫, ਬਾਰਾ, ੨ : ੫	-	੧੩੩
ਜਲਿ ਥਲਿ ਮਹੀਅਲਿ ਪੂਰਿ ਪੂਰਨ ਕੀਟ ਹਸਤਿ ਸਮਾਨਿਆ ॥	ਆਸਾ ੫, ਛੰਤ ੯, ੩ : ੩	-	੪੫੮
ਜਲਿ ਥਲਿ ਮਹੀਅਲਿ ਪੂਰਿ ਪੂਰਨ ਤਿਸੁ ਬਿਨਾ ਨਹੀ ਜਾਏ ॥	ਸੂਹੀ ੫, ਛੰਤ ੮, ੪ : ੫	-	੭੮੨
ਜਲਿ ਥਲਿ ਮਹੀਅਲਿ ਪੂਰਿ ਰਹਿਓ ਸਰਬ ਨਾਥ ਅਪਾਰ ॥	ਸਾਰ ੫, ੧੧੯, ੨ : ੧	-	੧੨੨੭
ਜਲਿ ਥਲਿ ਮਹੀਅਲਿ ਪੂਰਿ ਰਹਿਆ ਇਕ ਨਿਮਖ ਮਨਹੁ ਨ ਵੀਸਰੈ ॥	ਰਾਮ ੫, ਛੰਤ ੪, ੧ : ੩	-	੯੨੬
ਜਲਿ ਥਲਿ ਮਹੀਅਲਿ ਪੂਰਿ ਰਹਿਆ ਸਰਬ ਦਾਤਾ ਪ੍ਰਭੁ ਧਨੀ ॥	ਜੈਤ ੫, ਛੰਤ ੨, ੩ : ੩	-	੭੦੪
ਜਲਿ ਥਲਿ ਮਹੀਅਲਿ ਪੇਖੈ ਭਰਪੂਰਿ ॥	ਪ੍ਰਭਾ ੫, ੧੦, ੪ : ੩	-	੧੩੪੦
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਆਪੇ ਸਰਬ ਸਮਾਣਾ ॥	ਸੋਰ ੧, ੪, ੧*: ੨	-	੫੯੬
ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਘਟਿ ਘਟਿ ਜੋਤਿ ਤੁਮਾਰੀ ॥	ਬਿਲਾ ੧, ੨, ੨ : ੨	-	੭੯੫
ਜਲਿ ਥਲਿ ਮਹੀਅਲਿ ਰਹਿਆ ਭਰਪੂਰਿ ॥	ਸੂਹੀ ੫, ੨, ੨ : ੧	-	੭੩੬
ਜਲਿ ਥਲਿ ਮਹੀਅਲਿ ਰਵਿਆ ਸੁਆਮੀ ਊਚ ਅਗਮ ਅਪਾਰਾ ॥	ਆਸਾ ੫, ਛੰਤ ੧੩, ੩ : ੫	-	੪੬੧
ਜਲਿ ਥਲਿ ਮਹੀਅਲਿ ਰਵਿਆ ਸੋਇ ॥	ਭੈਰ ੫, ੪੭, ੪ : ੩	-	੧੧੪੯
ਜਲਿ ਥਲਿ ਮਹੀਅਲਿ ਰਵਿਆ ਸ੍ਰਬ ਠਾਈ ਅਗਮ ਰੂਪ ਗਿਰਧਾਰੇ ॥	ਧਨਾ ੫, ੧, ੩ : ੨	-	੬੭੦
ਜਲਿ ਥਲਿ ਮਹੀਅਲਿ ਰਵਿ ਰਹਿਆ ॥	ਬਸੰ ੫, ੧੩, ੩ : ੩	-	੧੧੮੪
ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ ॥	ਵਡ ੧, ਅਲਾ ੧, ੩ : ੨	-	੫੭੯
ਜਲਿ ਥਲਿ ਮਹੀਅਲਿ ਰਵਿ ਰਹਿਆ ਸੋਇ ॥	ਸੂਹੀ ੧, ੨, ੩ : ੨	-	੭੨੮
ਜਲਿ ਥਲਿ ਮਹੀਅਲਿ ਰਵਿ ਰਹਿਆ ਦੂਜਾ ਕੋਈ ਨਾਹਿ ॥	ਰਾਮ ੫, ਵਾਰ ੮ ਸ, ੫, ੨ : ੭	-	੯੬੧
ਜਲਿ ਥਲੇ ਰਾਮ ਨਾਮੁ ॥	ਬਿਲਾ ੪, ੭, ੧*: ੪	-	੮੦੧
ਜਲਿ ਧੋਵੈ ਬਹੁ ਦੇਹ ਅਨੀਤਿ ॥	ਗਉ ੫, ਸੁਖ ੩, ੩ : ੭	-	੨੬੫
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥	ਧਨਾ ੫, ੩੨, ੧*: ੨	-	੬੭੯

ਜਲਿ ਨਿਵਰੀ ਗੁਰਿ ਬੂਝ ਬੁਝਾਈ ॥	ਗਉ ੧, ਅਸ ੨, ੩ : ੨	੨੨੧
ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥	ਸੋਰ ੧, ਅਸ ੪, ੫ : ੧	੬੩੭
ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ ॥	ਵਡ ੧, ਅਲਾ ੩, ੬ : ੧	੫੮੦
ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ ॥	ਸਿਰੀ ੧, ੮, ੪ : ੨	੧੭
ਜਲੁ ਆਕਾਸੀ ਸੁੰਨਿ ਸਮਾਵੈ ॥	ਆਸਾ ੧, ਅਸ ੧, ੧ : ੩	੪੧੧
ਜਲੁ ਹੋਵਤ ਭੂਖ ਅਰੁ ਨੰਗਾ ॥	ਕਾਨ ੫, ੩੬, ੧ : ੨	੧੩੦੫
ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥	ਬਿਲਾ ੫, ੫੧, ੧ : ੧	੮੧੩
ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥	ਪ੍ਰਭਾ ੧, ਅਸ ੭, ੬ : ੧	੧੩੪੫
ਜਲੁ ਥਲੁ ਧਰਣਿ ਗਗਨੁ ਤਹ ਨਾਹੀ ਆਪੇ ਆਪੁ ਕੀਆ ਕਰਤਾਰ ॥	ਗੂਜ ੧, ਅਸ ੨, ੨ : ੨	੫੦੩
ਜਲੁ ਨਹੀ ਪਵਨੁ ਪਾਵਕੁ ਫੁਨਿ ਨਾਹੀ ਸਤਿਗੁਰ ਤਹਾ ਸਮਾਹੀ ॥	ਗਉ ਕਬ, ਅਸ ੪੮, ੨ : ੨	੩੩੩
ਜਲੁ ਪੀਵਤ ਜਿਉ ਤਿਖਾ ਮਿਟੰਤ ॥	ਰਾਮ ੫, ਅਸ ੪, ੨ : ੧	੯੧੪
ਜਲੁ ਬਿਲੋਵੈ ਜਲੁ ਮਥੈ ਤਤੁ ਲੋੜੈ ਅੰਧੁ ਅਗਿਆਨਾ ॥	ਮਾਰੂ ੧, ਅਸ ੧, ੩ : ੧	੧੦੦੯
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥	ਸੋਰ ੧, ਅਸ ੨, ੫ : ੨	੬੩੫
ਜਲੁ ਮੇਟਿਆ ਊਭਾ ਕਰਿਆ ॥	ਸੋਰ ਕਬ, ੧੦, ੨ : ੨	੬੫੬
ਜਲੈ ਨ ਪਾਈਐ ਰਾਮ ਸਨੇਹੀ ॥	ਗਉ ੫, ੯੯, ੧*: ੧	੧੮੫
ਜੜਿ ਹਰਿ ਹਰਿ ਨਾਮੁ ਰਤੰਨਾ ਰਾਮ ॥	ਵਡ ੪, ਘੋੜੀ ੨, ੨ : ੨	੫੭੬
ਜੜਿ ਨਾਮ ਰਤਨੁ ਗੋਵਿੰਦ ਪਾਇਆ ਹਰਿ ਮਿਲੇ ਹਰਿ ਗੁਣ ਸੁਖ ਘਣੇ ॥	ਵਡ ੪, ਘੋੜੀ ੨, ੨ : ੩	੫੭੬
ਜਾ ਉਹੁ ਨਿਰਮਲੁ ਤਾਂ ਹਮ ਜਚਨਾ ॥	ਆਸਾ ੫, ੮੩, ੩ : ੪	੩੯੧
ਜਾ ਉਠੀ ਚਲਸੀ ਕੰਤੜਾ ਤਾ ਕੋਇ ਨ ਪੁਛੈ ਤੇਰੀ ਬਾਤ ॥	ਸਿਰੀ ੫, ੯੩, ੨ : ੨	੫੦
ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ ॥	ਰਾਮ ੧, ਅਸ ੭, ੧੦ : ੧	੯੦੭
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥	ਬਿਹਾ ੪, ਵਾਰ, ੧੭ : ੧	੫੫੫
ਜਾ ਆਪੇ ਹੋਇ ਦਇਆਲੁ ਤਾਂ ਭਗਤ ਸੰਗੁ ਪਾਈਐ ॥	ਗੂਜ ੫, ਵਾਰ, ੮ : ੮	੫੨੦
ਜਾ ਆਪੇ ਦੇਵੈ ਸੋਈ ॥	ਸੋਰ ੧, ੧੨, ੧ : ੪	੫੯੯
ਜਾਂ ਆਪੇ ਨਦਰਿ ਕਰੇ ਹਰਿ ਪ੍ਰਭੁ ਸਾਚਾ ਤਾਂ ਇਹੁ ਮਨੁ ਗੁਰਮੁਖਿ ਤਤਕਾਲ ਵਸਿ ਆਵੈ ॥	ਮਲਾ ੩, ੬, ੩ : ੨	੧੨੬੦
ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥	ਰਾਮ ੩, ਵਾਰ ੭ ਸ, ੩, ੨ : ੫	੯੪੯
ਜਾ ਆਪੇ ਮਿਲਿਆ ਸੋਈ ॥	ਸੋਰ ੧, ੧੨, ੪ : ੪	੫੯੯
ਜਾਂ ਆਪੇ ਵਰਤੈ ਏਕੋ ਸੋਈ ॥	ਭੈਰ ੩, ੪, ੨ : ੨	੧੧੨੮
ਜਾਇ ਸੁਤੇ ਜੀਰਾਣ ਮਹਿ ਥੀਏ ਅਤੀਮਾ ਗਡ ॥	ਸਲੋ ਫਰ, ੪੫ : ੨	੧੩੮੦
ਜਾ ਇਹੁ ਹਿਰਦਾ ਦੇਹ ਨ ਹੋਤੀ ਤਉ ਮਨੁ ਕੈਠੈ ਰਹਤਾ ॥	ਰਾਮ ੧, ਸਿਗੋ, ੬੬ : ੧	੯੪੫
ਜਾਇ ਜਗਾਇਨਿ੍ ਬੈਠੇ ਸੁਤੇ ॥	ਮਲਾ ੧, ਵਾਰ ੨੨ ਸ, ੧, ੨ : ੬	੧੨੮੮
ਜਾਇ ਪਹੂਚਹਿ ਖਸਮ ਕਉ ਜਉ ਬੀਚਿ ਨ ਖਾਹੀ ਕਾਂਬ ॥	ਸਲੋ ਕਬ, ੧੩੪ : ੨	੧੩੭੧
ਜਾਇ ਪੁਛਹੁ ਸਿਮ੍ਰਿਤਿ ਸਾਸਤ ਬਿਆਸ ਸੁਕ ਨਾਰਦ ਬਚਨ ਸਭ ਸ੍ਰਿਸਟਿ ਕਰੇਨਿ ॥	ਰਾਮ ੩, ਵਾਰ ੧੦ ਸ, ੩, ੧ : ੩	੯੫੧
ਜਾਇ ਪੁਛਹੁ ਸੋਹਾਗਣੀ ਤੁਸਾ ਕਿਉ ਕਰਿ ਮਿਲਿਆ ਪ੍ਰਭੁ ਆਇ ॥	ਸਿਰੀ ੪, ੬੯, ੧ : ੨	੪੧
ਜਾਇ ਪੁਛਹੁ ਸੋਹਾਗਣੀ ਤੁਸੀ ਰਾਵਿਆ ਕਿਨੀ ਗੁਣੀ ॥	ਸਿਰੀ ੧, ੧੦, ੨ : ੧	੧੭
ਜਾਇ ਪੁਛਹੁ ਸੋਹਾਗਣੀ ਵਾਹੈ ਕਿਨੀ ਬਾਤੀ ਸਹੁ ਪਾਈਐ ॥	ਤਿਲੰ ੧, ੪, ੩ : ੧	੭੨੨
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥	ਸਲੋ ਫਰ, ੩੦ : ੨	੧੩੭੯
ਜਾਇ ਪੁਛਾ ਜਨ ਹਰਿ ਕੀ ਬਾਤਾ ॥	ਮਾਝ ੪, ੬, ੨ : ੨	੯੬
ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥	ਸਿਰੀ ੪, ੬੫, ੧ : ੩	੩੯
ਜਾਇ ਬਸਹੁ ਵਡਭਾਗਣੀ ਸਖੀਏ ਸੰਤਾ ਸੰਗਿ ਸਮਾਈਐ ॥	ਬਿਲਾ ੫, ੫, ੩ : ੧	੮੦੩
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥	ਸਲੋ ਫਰ, ੨੫ : ੨	੧੩੭੯
ਜਾਂ ਏਕੋ ਵੇਖੈ ਤਾਂ ਏਕੋ ਜਾਣੈ ॥	ਮਲਾ ੩, ੧੦, ੪ : ੨	੧੨੬੧
ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥	ਵਡ ੫, ੯, ੪ : ੨	੫੬੪
ਜਾਂ ਸਹੁ ਦੇਖਨਿ ਆਪਣਾ ਨਾਨਕ ਥੀਵਨਿ ਭੀ ਹਰੇ ॥	ਸਲੋ ੪, ੮ : ੨	੧੪੨੨
ਜਾ ਸਤਿਗੁਰ ਕਾ ਮਨੁ ਮੰਨਿਆ ਤਾ ਪਾਪ ਕਸੰਮਲ ਭੰਨੇ ॥	ਗਉ ੪, ਵਾਰ, ੨੫ : ੨	੩੧੪

ਜਾ ਸਤਿਗੁਰੁ ਸਰਾਫੁ ਨਦਰਿ ਕਰਿ ਦੇਖੈ ਸੁਆਵਗੀਰ ਸਭਿ ਉਘੜਿ ਆਏ ॥	ਗਉ ੪, ਵਾਰ ੭ ਸ, ੪, ੧ : ੫	-	੩੦੩
ਜਾਂ ਸਦੇ ਤਾਂ ਢਿਲ ਨ ਪਾਇ ॥	ਪ੍ਰਭਾ ੧, ੧, ੪ : ੩	-	੧੩੨੭
ਜਾਸਨ ਬਾਸਨ ਸਹਜ ਕੇਲ ਕਰੁਣਾ ਮੈ ਏਕ ਅਨੰਤ ਅਨੂਪੈ ਠਾਉ ॥	ਦੇਵ ੫, ੩੮, ੧ : ੧	-	੫੩੬
ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥	ਗਉ ੫, ਸੁਖ ੧੫, ੨ : ੪	-	੨੮੨
ਜਾ ਸਾਥੀ ਉਠੀ ਚਲਿਆ ਤਾ ਧਨ ਖਾਕੂ ਰਾਲਿ ॥	ਸਿਰੀ ੫, ੯੩, ੧ : ੨	-	੫੦
ਜਾ ਸਿਉ ਰਚਿ ਰਹੇ ਹਾਂ ॥	ਆਸਾ ੫, ੧੬੩, ੧ : ੧	-	੪੧੦
ਜਾ ਸਿਉ ਰਾਚਿ ਮਾਚਿ ਤੁਮ੍ ਲਾਗੇ ਓਹ ਮੋਹਨੀ ਮੋਹਾਵਤ ਹੇ ॥	ਬਿਲਾ ੫, ੮੮, ੧*: ੨	-	੮੨੧
ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥	ਰਾਮ ੧, ਅਸ ੧, ੪ : ੨	-	੯੦੨
ਜਾਂ ਸੁਖੁ ਤਾ ਸਹੁ ਰਾਵਿਓ ਦੁਖਿ ਭੀ ਸੰਮ੍ਾਲਿਓਇ ॥	ਸੂਹੀ ੩, ਵਾਰ ੨੦ ਸ, ੨, ੨ : ੧	-	੭੯੨
ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥	ਰਾਮ ਬਸ, ਵਾਰ, ੪ : ੯	-	੯੬੭
ਜਾਸੁ ਸੁਨੀ ਮਨਿ ਹੋਇ ਅਨੰਦਾ ਦੂਖ ਰੋਗ ਮਨ ਸਗਲੇ ਲਥਾ ॥	ਆਸਾ ੫, ੬੧, ੧*: ੨	-	੩੮੬
ਜਾਸੁ ਜਪਤ ਇਹ ਅਗਨਿ ਨ ਪੋਹਤ ॥	ਗਉ ੫, ਅਸ ੨, ੬ : ੧	-	੨੩੬
ਜਾਸੁ ਜਪਤ ਇਹ ਹਉਮੈ ਭਾਗੈ ॥	ਗਉ ੫, ਅਸ ੨, ੨ : ੪	-	੨੩੬
ਜਾਸੁ ਜਪਤ ਇਹ ਤ੍ਰਿਸਨਾ ਬੂਝੈ ॥	ਗਉ ੫, ਅਸ ੨, ੩ : ੩	-	੨੩੬
ਜਾਸੁ ਜਪਤ ਇਹ ਨਿਰਮਲ ਸੋਇ ॥	ਗਉ ੫, ਅਸ ੨, ੭ : ੩	-	੨੩੬
ਜਾਸੁ ਜਪਤ ਇਹੁ ਕਾਲੁ ਨ ਜੋਹਤ ॥	ਗਉ ੫, ਅਸ ੨, ੬ : ੨	-	੨੩੬
ਜਾਸੁ ਜਪਤ ਸਗਲਾ ਦੁਖੁ ਲਾਥਾ ॥	ਗਉ ੫, ਅਸ ੨, ੬ : ੪	-	੨੩੬
ਜਾਸੁ ਜਪਤ ਸੁਖ ਸਹਜਿ ਨਿਵਾਸੁ ॥	ਗਉ ੫, ਅਸ ੨, ੫ : ੪	-	੨੩੬
ਜਾਸੁ ਜਪਤ ਸੁਨਿ ਅਨਹਤ ਧੁਨੈ ॥	ਗਉ ੫, ਅਸ ੨, ੭ : ੨	-	੨੩੬
ਜਾਸੁ ਜਪਤ ਹਰਿ ਦਰਗਹ ਸਿਝੈ ॥	ਗਉ ੫, ਅਸ ੨, ੩ : ੪	-	੨੩੬
ਜਾਸੁ ਜਪਤ ਹਰਿ ਹੋਵਹਿ ਸਾਧ ॥	ਗਉ ੫, ਅਸ ੨, ੪ : ੨	-	੨੩੬
ਜਾਸੁ ਜਪਤ ਹੋਵਤ ਉਧਾਰ ॥	ਮਾਲੀ ੫, ੨, ੧*: ੨	-	੯੮੬
ਜਾਸੁ ਜਪਤ ਕਈ ਬੈਕੁੰਠ ਵਾਸੁ ॥	ਗਉ ੫, ਅਸ ੨, ੫ : ੩	-	੨੩੬
ਜਾਸੁ ਜਪਤ ਕਮਲੁ ਸੀਧਾ ਹੋਇ ॥	ਗਉ ੫, ਅਸ ੨, ੭ : ੪	-	੨੩੬
ਜਾਸੁ ਜਪਤ ਕੋਟਿ ਮਿਟਹਿ ਅਪਰਾਧ ॥	ਗਉ ੫, ਅਸ ੨, ੪ : ੧	-	੨੩੬
ਜਾਸੁ ਜਪਤ ਤੇਰਾ ਨਿਰਮਲ ਮਾਥਾ ॥	ਗਉ ੫, ਅਸ ੨, ੬ : ੩	-	੨੩੬
ਜਾਸੁ ਜਪਤ ਪੂਰਨ ਸਭਿ ਕਾਮ ॥	ਭੈਰ ੫, ੨੬, ੧*: ੨	-	੧੧੪੨
ਜਾਸੁ ਜਪਤ ਫਿਰਿ ਦੂਖੁ ਨ ਲਾਗੈ ॥	ਗਉ ੫, ਅਸ ੨, ੨ : ੩	-	੨੩੬
ਜਾਸੁ ਜਪਤ ਭਉ ਅਪਦਾ ਜਾਇ ॥	ਗਉ ੫, ਅਸ ੨, ੨ : ੧	-	੨੩੬
ਜਾਸੁ ਜਪਤ ਭੈ ਅਪਦਾ ਟਰੀ ॥	ਗੋਂਡ ਨਾਮ, ੫, ੪ : ੪	-	੮੭੪
ਜਾਸੁ ਜਪਤ ਮਨੁ ਸੀਤਲੁ ਹੋਵੈ ॥	ਗਉ ੫, ਅਸ ੨, ੪ : ੩	-	੨੩੬
ਜਾਸੁ ਜਪਤ ਮਲੁ ਸਗਲੀ ਖੋਵੈ ॥	ਗਉ ੫, ਅਸ ੨, ੪ : ੪	-	੨੩੬
ਜਾਸੁ ਜਪਤ ਮੁਸਕਲੁ ਕਛੂ ਨ ਬਨੈ ॥	ਗਉ ੫, ਅਸ ੨, ੭ : ੧	-	੨੩੬
ਜਾਸੁ ਜਪਤ ਰਤਨੁ ਹਰਿ ਮਿਲੈ ॥	ਗਉ ੫, ਅਸ ੨, ੫ : ੧	-	੨੩੬
ਜਾਸੁ ਜਪਤ ਰਿਦੈ ਅੰਮ੍ਰਿਤੁ ਸੰਚਾ ॥	ਗਉ ੫, ਅਸ ੨, ੩ : ੨	-	੨੩੬
ਜਾਸੁ ਜਪਤ ਵਸਿ ਆਵਹਿ ਪੰਚਾ ॥	ਗਉ ੫, ਅਸ ੨, ੩ : ੧	-	੨੩੬
ਜਾਸੁ ਮਿਲਿ ਹੋਵੈ ਉਧਾਰੁ ॥	ਮਾਲੀ ੫, ੫, ੪ : ੨	-	੯੮੭
ਜਾਸੁ ਰਸਨ ਹਰਿ ਹਰਿ ਜਸੁ ਭਨੀਐ ॥	ਗਉ ੫, ਬਾਅ, ੧੩ : ੨	-	੨੫੨
ਜਾਂ ਹਉ ਤੇਰਾ ਤਾਂ ਸਭੁ ਕਿਛੁ ਮੇਰਾ ਹਉ ਨਾਹੀ ਤੂ ਹੋਵਹਿ ॥	ਸਾਰ ੪, ਵਾਰ ੧੩ ਸ, ੧, ੨ : ੧	-	੧੨੪੨
ਜਾ ਹਉ ਨਾਹੀ ਤਾ ਕਿਆ ਆਖਾ ਕਿਹੁ ਨਾਹੀ ਕਿਆ ਹੋਵਾ ॥	ਮਾਝ ੧, ਵਾਰ ੬ ਸ, ੧, ੨ : ੧	-	੧੪੦
ਜਾ ਹੰਸ ਸਭਾ ਵੀਚਾਰੁ ਕਰਿ ਦੇਖਨਿ ਤਾ ਬਗਾ ਨਾਲਿ ਜੋੜੁ ਕਦੇ ਨ ਆਵੈ ॥	ਰਾਮ ੫, ਵਾਰ ੭ ਸ, ੫, ੧ : ੭	-	੯੬੦
ਜਾਹਰਨਵੀ ਤਪੈ ਭਾਗੀਰਥਿ ਆਣੀ ਕੇਦਾਰੁ ਥਾਪਿਓ ਮਹਸਾਈ ॥	ਮਲਾ ੪, ੨, ੨ : ੧	-	੧੨੬੩
ਜਾ ਹਰਿ ਬਖਸੇ ਤਾ ਗੁਰ ਮਿਲੈ ਅਸਥਿਰੁ ਰਹੈ ਸਮਾਇ ॥	ਗੂਜ ੩, ਵਾਰ ੧੩ ਸ, ੩, ੨ : ੩	-	੫੧੩
ਜਾ ਹਰਿ ਪ੍ਰਭ ਭਾਵੈ ਤਾ ਗੁਰਮੁਖਿ ਮੇਲੇ ਜਿਨ੍ ਵਚਨ ਗੁਰੂ ਸਤਿਗੁਰ ਮਨਿ ਭਾਇਆ ॥	ਗੂਜ ੪, ੫, ੨ : ੧	-	੪੯੪
ਜਾ ਹਰਿ ਪ੍ਰਭਿ ਕਿਰਪਾ ਧਾਰੀ ॥	ਰਾਮ ੧, ੧੦, ੧ : ੧	-	੮੭੯
ਜਾਹਿ ਸਵਾਰੈ ਸਾਝ ਬਿਆਲ ॥	ਗਉ ੧, ੧੧, ੩ : ੧	-	੧੫੪

ਜਾਹਿ ਕਲੇਸ ਮਿਟੇ ਭੈ ਭਰਮਾ ਨਿਰਮਲ ਗੁਣ ਪ੍ਰਭ ਗਾਇ ॥	ਗੂਜ ੫, ੩੨, ੧ : ੨	-	੫੦੨
ਜਾਹਿ ਨ ਦਰਗਹ ਹਾਰਿ ॥	ਰਾਮ ੫, ੪੧, ੧ : ੨	-	੮੯੫
ਜਾਹਿ ਬੈਕੁੰਠਿ ਨਹੀ ਸੰਸਾਰਿ ॥	ਰਾਮ ਕਬ, ੯, ੧ : ੨	-	੯੭੧
ਜਾ ਹਿਰਦੈ ਵਸਿਆ ਸਚੁ ਸੋਇ ॥	ਗਉ ੩, ਅਸ ੭, ੪ : ੨	-	੨੩੨
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥	ਸਾਰ ੫, ੫੭, ੧*: ੧	-	੧੨੧੫
ਜਾ ਹੋਆ ਹੁਕਮੁ ਕਿਰਸਾਣ ਦਾ ਤਾ ਲੁਣਿ ਮਿਣਿਆ ਖੇਤਾਰੁ ॥	ਸਿਰੀ ੫, ੭੪, ੨ : ੩	-	੪੩
ਜਾ ਹੋਇ ਕ੍ਰਿਪਾਲੁ ਤਾ ਗੁਰੂ ਮਿਲਾਵੈ ॥	ਬਿਲਾ ੫, ੧, ੩ : ੪	-	੮੦੧
ਜਾ ਹੋਇ ਕ੍ਰਿਪਾਲੁ ਤਾ ਪ੍ਰਭੂ ਮਿਲਾਏ ॥	ਸੂਹੀ ਫਰ, ੧, ੨ : ੪	-	੭੯੪
ਜਾ ਹੋਵੈ ਖਸਮੁ ਦਇਆਲੁ ਤਾ ਮਹਲੁ ਘਰੁ ਪਾਇਸੀ ॥	ਗੂਜ ੩, ਵਾਰ, ੫ : ੪	-	੫੧੦
ਜਾ ਕਉ ਅਪਨੀ ਕਿਰਪਾ ਧਾਰੈ ॥	ਗਉ ੫, ੧੨੧, ੧ : ੧	-	੧੯੦
ਜਾ ਕਉ ਅਪੁਨੀ ਕਰੈ ਬਖਸੀਸ ॥	ਗਉ ੫, ਸੁਖ ੧੧, ੪ : ੫	-	੨੭੭
ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥	ਮਾਰੂ ੧, ਸੋਲਾ ੧੨, ੬ : ੩	-	੧੦੩੨
ਜਾ ਕਉ ਆਇਓ ਏਕੁ ਰਸਾ ॥	ਧਨਾ ੫, ੭, ੧*: ੧	-	੬੭੨
ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥	ਗਉ ੫, ਸੋਹ ੫, ੩ : ੧	-	੧੩
ਜਾ ਕਉ ਆਏ ਸੋਈ ਵਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ ॥	ਗਉ ੫, ੧੨੪*, ੩ : ੧	-	੨੦੫
ਜਾ ਕਉ ਆਪਿ ਕਰਹਿ ਫੁਰਮਾਨੁ ॥	ਗਉ ੫, ੧੭੪, ੩ : ੨	-	੨੦੦
ਜਾ ਕਉ ਸਚੁ ਬੁਝਾਵਹਿ ਅਪਣਾ ਸਹਜੇ ਨਾਮਿ ਸਮਾਣੀ ॥	ਆਸਾ ੩, ਅਸ ੨੩, ੮ : ੨	-	੪੨੩
ਜਾ ਕਉ ਸਤਿਗੁਰਿ ਦੀਓ ਨਾਮੁ ॥	ਭੈਰ ੫, ੨੭, ੩ : ੪	-	੧੧੪੩
ਜਾ ਕਉ ਸਤਿਗੁਰੁ ਅਪਨਾ ਰਾਖੈ ॥	ਕਾਨ ੫, ੧, ੩ : ੧	-	੧੨੯੮
ਜਾ ਕਉ ਸਤਿਗੁਰੁ ਮਇਆ ਕਰੇਹੀ ॥	ਕਾਨ ੫, ੪, ੨ : ੨	-	੧੨੯੯
ਜਾ ਕਉ ਸਿਮਰਿ ਅਜਾਮਲੁ ਉਧਰਿਓ ਗਨਿਕਾ ਹੂ ਗਤਿ ਪਾਈ ॥	ਮਾਰੂ ੯, ੧, ੧*: ੨	-	੧੦੦੮
ਜਾ ਕਉ ਸੁਆਮੀ ਕੀਨੋ ਦਾਨੁ ॥	ਕਾਨ ੫, ੭, ੧ : ੨	-	੧੨੯੮
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥	ਧਨਾ ੫, ੩੫, ੧ : ੧	-	੬੭੯
ਜਾ ਕਉ ਹੋਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥	ਸਮੁ ੫, ੫ : ੪	-	੧੩੮੬
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ ਸੋ ਗੋਬਿੰਦ ਗੁਨ ਗਾਵੈ ॥	ਬਸੰ ੯, ੩, ੩ : ੧	-	੧੧੮੬
ਜਾ ਕਉ ਕਰਮਿ ਲਿਖਿਆ ਧੁਰਿ ਆਏ ॥	ਮਲਾ ੫, ੧੯, ੩ : ੪	-	੧੨੭੦
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥	ਬਿਲਾ ੫, ੫੪, ੩ : ੨	-	੮੧੪
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥	ਸਾਰ ੫, ੧, ੧ : ੨	-	੧੨੦੨
ਜਾ ਕਉ ਕ੍ਰਿਪਾ ਕਰਹੁ ਪ੍ਰਭ ਮੇਰੇ ਸੋ ਹਰਿ ਕਾ ਜਸੁ ਗਾਵੈ ॥	ਸਾਰ ੫, ੮੭, ੨ : ੧	-	੧੨੨੧
ਜਾ ਕਉ ਕ੍ਰਿਪਾ ਕਰੀ ਜਗਦੀਸੁਰਿ ਤਿਨਿ ਸਾਧਸੰਗਿ ਮਨੁ ਜਿਤਾ ॥	ਤੁਖਾ ੫, ਛੰਤ, ੩ : ੫	-	੧੧੧੭
ਜਾ ਕਉ ਕ੍ਰਿਪਾ ਕਰੀ ਪ੍ਰਭਿ ਮੇਰੈ ਮਿਲਿ ਸਾਧਸੰਗਤਿ ਨਾਉ ਲੀਆ ॥	ਸੋਰ ੫, ੯, ੩ : ੨	-	੬੧੧
ਜਾ ਕਉ ਖੋਜਹਿ ਅਸੰਖ ਮੁਨੀ ਅਨੇਕ ਤਪੇ ॥	ਆਸਾ ੫, ਛੰਤ ੫, ੧ : ੧	-	੪੫੫
ਜਾ ਕਉ ਖੋਜਹਿ ਸਰਬ ਉਪਾਏ ॥	ਮਾਝ ੫, ੨੩, ੩ : ੧	-	੧੦੧
ਜਾ ਕਉ ਖੋਜਹਿ ਸੁਰਿ ਨਰ ਦੇਵ ॥	ਬਸੰ ੫, ੫, ੨ : ੧	-	੧੧੮੧
ਜਾ ਕਉ ਗੁਰਮੁਖਿ ਆਪਿ ਬੁਝਾਈ ॥	ਸੋਰ ਕਬ, ੪, ੩ : ੩	-	੬੫੫
ਜਾ ਕਉ ਗੁਰਮੁਖਿ ਰਿਦੈ ਬੁਧਿ ॥	ਗਉ ੫, ੧੪੭*, ੧ : ੧	-	੨੧੨
ਜਾ ਕਉ ਗੁਰਿ ਹਰਿ ਦੀਏ ਸੂਖਾ ॥	ਰਾਮ ੫, ੧੬, ੪ : ੧	-	੮੮੭
ਜਾ ਕਉ ਗੁਰਿ ਦੀਨੋ ਇਹੁ ਅੰਮ੍ਰਿਤੁ ਤਿਸ ਹੀ ਕਉ ਬਨਿ ਆਵੈ ॥	ਧਨਾ ੫, ੭, ੧ : ੨	-	੬੭੨
ਜਾ ਕਉ ਗੁਰੁ ਹਰਿ ਮੰਤ੍ਰੁ ਦੇ ॥	ਗਉ ੫, ੧੪੫*, ੩ : ੧	-	੨੧੧
ਜਾ ਕਉ ਚਿੰਤਾ ਬਹੁਤੁ ਬਹੁਤੁ ਦੇਹੀ ਵਿਆਪੈ ਰੋਗੁ ॥	ਸਿਰੀ ੫, ਅਸ ੨੬, ੩ : ੧	-	੭੦
ਜਾ ਕਉ ਚੀਤਿ ਆਵੈ ਗੁਰੁ ਅਪਨਾ ॥	ਕਾਨ ੫, ੧, ੨ : ੧	-	੧੨੯੮
ਜਾ ਕਉ ਜੋਗੀ ਖੋਜਤ ਹਾਰੇ ਪਾਇਓ ਨਾਹਿ ਤਿਹ ਪਾਰਾ ॥	ਜੈਤ ੯, ੩, ੧ : ੧	-	੭੦੩
ਜਾ ਕਉ ਟੇਕ ਤੁਮ੍ਹਾਰੀ ਸੁਆਮੀ ਤਾ ਕਉ ਨਾਹੀ ਚਿੰਤਾ ॥	ਆਸਾ ੫, ੪੦, ੩ : ੧	-	੩੮੦
ਜਾ ਕਉ ਠਾਕੁਰਿ ਦੀਆ ਮਾਨੁ ॥	ਰਾਮ ੫, ੧੮, ੩ : ੪	-	੮੮੮
ਜਾ ਕਉ ਤੁਮ ਕਿਰਪਾਲ ਭਏ ਸੇਵਕ ਸੇ ਪਰਵਾਨਾ ॥	ਆਸਾ ੫, ੧੧੬, ੩ : ੨	-	੪੦੦
ਜਾ ਕਉ ਤੁਮ ਦੀਨੀ ਪ੍ਰਭ ਧੀਰ ॥	ਗਉ ੫, ੧੧੦, ੩ : ੧	-	੧੮੮
ਜਾ ਕਉ ਤੁਮ ਭਏ ਸਮਰਥ ਅੰਗਾ ॥	ਗਉ ੫, ੧੧੦, ੧ : ੧	-	੧੮੮

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥	ਜਪੁ ੧, ੨੧ : ੧੪	-	੪
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥	ਗਉ ੪, ਵਾਰ ੧੦ ਸ, ੪, ੨ : ੩	-	੩੦੫
ਜਾ ਕਾ ਅਸਥਲੁ ਤੋਲੁ ਅਮਿਤੋ ॥	ਗਾਥਾ ੫, ੧੩ : ੩	-	੧੩੬੦
ਜਾ ਕਾ ਅੰਗੁ ਦਇਆਲ ਪ੍ਰਭ ਤਾ ਕੇ ਸਭ ਦਾਸ ॥	ਬਿਲਾ ੫, ੩੦, ੨ : ੧	-	੮੦੮
ਜਾ ਕਾ ਅੰਤੁ ਨ ਜਾਨਸਿ ਕੋਇ ॥	ਗੋਂਡ ੫, ੫, ੩ : ੧	-	੮੬੩
ਜਾ ਕਾ ਸਬਦੁ ਸੁਨਤ ਸੁਖ ਸਾਰੇ ॥	ਸੂਹੀ.੫, ੧੩, ੨ : ੧	-	੭੩੯
ਜਾ ਕਾ ਸਭੁ ਕਿਛੁ ਤਾ ਕਾ ਹੋਇ ॥	ਗਉ ੫, ੧੦੨, ੪ : ੧	-	੧੮੬
ਜਾ ਕਾ ਸਿਮਰਨੁ ਬਿਰਥਾ ਨ ਜਾਈ ॥	ਰਾਮ ੫, ੫੬, ੧*: ੨	-	੯੦੦
ਜਾ ਕਾ ਹਰਿ ਸੁਆਮੀ ਪ੍ਰਭੁ ਬੇਲੀ ॥	ਆਸਾ ੫, ੩੫, ੧*: ੧	-	੩੭੮
ਜਾ ਕਾ ਹੁਕਮੁ ਨ ਮੇਟੈ ਕੋਇ ॥	ਭੈਰ ੫, ੩੨, ੩ : ੩	-	੧੧੪੪
ਜਾ ਕਾ ਕਹਿਆ ਦਰਗਹ ਚਲੈ ॥	ਗਉ ੫, ੧੦੨, ੩ : ੧	-	੧੮੬
ਜਾ ਕਾ ਕਾਰਜੁ ਸੋਈ ਪਰੁ ਜਾਣੈ ਜੇ ਗੁਰ ਕੈ ਸਬਦਿ ਸਮਾਹੀ ॥	ਗਉ ੩, ੩੫, ੩ : ੨	-	੧੬੨
ਜਾ ਕਾ ਕੀਆ ਸਗਲ ਜਹਾਨੁ ॥	ਆਸਾ ੧, ਵਾਰ ੫ ਸ, ੧, ੨ : ੧੦	-	੪੬੫
ਜਾ ਕਾ ਕੀਆ ਸਭੁ ਕਿਛੁ ਹੋਇ ॥	ਗਉ ੫, ੯੦, ੧ : ੩	-	੧੮੨
ਜਾ ਕਾ ਕੀਆ ਸਭੁ ਕਿਛੁ ਹੋਇ ॥	ਭੈਰ ੫, ੫੬, ੨ : ੧	-	੧੧੫੨
ਜਾ ਕਾ ਚਵਰੁ ਸਭ ਊਪਰਿ ਝੂਲੈ ॥	ਆਸਾ ੫, ੯੦, ੨ : ੩	-	੩੯੩
ਜਾ ਕਾ ਠਾਕੁਰੁ ਤੁਹੀ ਸਾਰਿੰਗਧਰ ਮੋਹਿ ਕਬੀਰਾ ਨਾਊ ਰੇ ॥	ਗਉ ਕਬ, ਅਸ ੬੬, ੨ : ੨	-	੩੩੮
ਜਾ ਕਾ ਠਾਕੁਰੁ ਤੁਹੀ ਪ੍ਰਭ ਤਾ ਕੇ ਵਡਭਾਗਾ ॥	ਆਸਾ ੫, ੧੧੬, ੧ : ੧	-	੩੯੯
ਜਾ ਕਾ ਤਸੂ ਨਹੀ ਸੰਗਿ ਚਾਲੈ ॥	ਗਉ ੫, ਬਾਅ, ੨੯ : ੪	-	੨੫੬
ਜਾ ਕਾ ਦਾਨੁ ਨਿਖੁਟੈ ਨਾਹੀ ॥	ਆਸਾ ੫, ੯੯, ੨ : ੧	-	੩੯੫
ਜਾ ਕਾ ਦ੍ਰਿਸਟਿ ਕਛੂ ਨ ਆਵੈ ॥	ਗਉ ੫, ਸੁਖ ੧੧, ੪ : ੩	-	੨੭੭
ਜਾ ਕਾ ਧਨੀ ਅਗਮ ਗੁਸਾਈ ॥	ਆਸਾ ੫, ੭੯, ੨ : ੧	-	੩੯੦
ਜਾ ਕਾ ਨਾਮੁ ਸਿਮਰਤ ਭਉ ਜਾਇ ॥	ਰਾਮ ੫, ਅਸ ੪, ੧ : ੩	-	੯੧੪
ਜਾ ਕਾ ਬਾਸਾ ਗੋਰ ਮਹਿ ਸੋ ਕਿਉ ਸੋਵੈ ਸੁਖ ॥	ਸਲੋ ਕਬ, ੧੨੭ : ੨	-	੧੩੭੧
ਜਾ ਕਾ ਭਰਵਾਸਾ ਸਭ ਘਟ ਮਾਹਿ ॥	ਭੈਰ ੫, ੩੨, ੨ : ੨	-	੧੧੪੪
ਜਾ ਕਾ ਮਨੁ ਹੋਇ ਸਗਲ ਕੀ ਰੀਨਾ ॥	ਗਉ ੫, ਸੁਖ ੩, ੬ : ੫	-	੨੬੬
ਜਾ ਕਾ ਮੀਤੁ ਸਾਜਨੁ ਹੈ ਸਮੀਆ ॥	ਗਉ ੫, ੧੦੨, ੧ : ੧	-	੧੮੬
ਜਾ ਕਾਰਣਿ ਇਹ ਦੁਲਭ ਦੇਹ ॥	ਬਸੰ ੫, ੪, ੩ : ੧	-	੧੧੮੧
ਜਾ ਕਾਰਣਿ ਜਗੁ ਢੂਢਿਅਉ ਨੇਰਉ ਪਾਇਅਉ ਤਾਹਿ ॥	ਗਉ ਕਬ, ਬਾਅ, ੧੬ : ੨	-	੩੪੧
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥	ਸੋਰ ਰਵਿ, ੨, ੪ : ੨	-	੬੫੮
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥	ਸਲੋ ਕਬ, ੧੮੪ : ੨	-	੧੩੭੪
ਜਾ ਕੀ ਓਟ ਗਹੀ ਸੁਖੁ ਪਾਇਆ ਰਾਖੇ ਕਿਰਪਾ ਧਾਰੀ ॥	ਰਾਮ ੫, ੨੧, ੧*: ੨	-	੮੯੯
ਜਾ ਕੀ ਸਰਣਿ ਪਇਆਂ ਸੁਖੁ ਪਾਈਐ ਬਾਹੁੜਿ ਦੂਖੁ ਨ ਹੋਈ ॥	ਸੋਰ ੫, ੩੩, ੧*: ੨	-	੬੧੭
ਜਾ ਕੀ ਸਰਣਿ ਪਇਆ ਗਤਿ ਪਾਈਐ ॥	ਮਾਝ ੫, ੪੧, ੩ : ੧	-	੧੦੬
ਜਾ ਕੀ ਸਰਨਿ ਸਦਾ ਸੁਖੁ ਹੋਇ ॥	ਰਾਮ ੫, ੫੮, ੧ : ੨	-	੯੦੧
ਜਾ ਕੀ ਸੇਵ ਸਿਵ ਸਿਧ ਸਾਧਿਕ ਸੁਰ ਅਸੁਰ ਗਣ ਤਰਹਿ ਤੇਤੀਸ ਗੁਰ ਬਚਨ ਸੁਣਿ ਕੰਨ ਰੇ ॥	ਸਵ ੪, ਨਲ੍ਯ, ੧੬ : ੨	-	੧੪੦੧
ਜਾ ਕੀ ਸੇਵ ਨ ਬਿਰਥੀ ਜਾਇ ॥	ਭੈਰ ੫, ੫੫, ੩ : ੩	-	੧੧੫੨
ਜਾ ਕੀ ਸੇਵ ਨ ਬਿਰਥੀ ਜਾਈ ॥	ਸੋਰ ੫, ੪੦, ੧*: ੨	-	੬੧੯
ਜਾ ਕੀ ਸੇਵਾ ਸਰਬ ਸੁਖ ਪਾਵਹਿ ॥	ਆਸਾ ੫, ੯੯, ੧ : ੩	-	੩੯੫
ਜਾ ਕੀ ਸੇਵਾ ਸਰਬ ਨਿਧਾਨੁ ॥	ਗਉ ੫, ੯੪, ੩ : ੧	-	੧੮੪
ਜਾ ਕੀ ਸੇਵਾ ਸਿਧ ਸਾਧ ਮੁਨਿ ਜਨ ਸੁਰਿ ਨਰ ਜਾਚਹਿ ਸਬਦ ਸਾਰੁ ਏਕ ਲਿਵ ਲਾਈ ਹੈ ॥	ਸਵ ੪, ਨਲ੍ਯ, ੨ : ੨	-	੧੩੯੮
ਜਾ ਕੀ ਸੇਵਾ ਦਸ ਅਸਟ ਸਿਧਾਈ ॥	ਆਸਾ ੫, ੭੯, ੩ : ੧	-	੩੯੦
ਜਾ ਕੀ ਸੇਵਾ ਨਵ ਨਿਧਿ ਪਾਵੈ ॥	ਗਉ ੫, ਸੁਖ ੪, ੩ : ੩	-	੨੬੭
ਜਾ ਕੀ ਸੇਵਾ ਨਿਫਲ ਨ ਹੋਵਤ ਖਿਨ ਮਹਿ ਕਰੇ ਉਧਾਰ ॥	ਗੂਜ ੫, ੨੩, ੧ : ੨	-	੫੦੦
ਜਾ ਕੀ ਸੇਵਾ ਪਾਈਐ ਮਾਨੁ ॥	ਭੈਰ ੫, ੫੫, ੨ : ੨	-	੧੧੫੨

ਜਾ ਕੀ ਸੋਇ ਸੁਣੀ ਮਨੁ ਜੀਵੈ ॥	ਮਾਰੂ ੫, ਸੋਲਾ ੭, ੧੧ : ੧	-	੧੦੭੮
ਜਾ ਕੀ ਸੋਭਾ ਘਟਿ ਘਟਿ ਬਨੀ ॥	ਗਉ ੫, ੯੦, ੨ : ੪	-	੧੯੨
ਜਾ ਕੀ ਕੋਇ ਨ ਮੇਟੈ ਦਾਤਿ ॥	ਗੋਂਡ ੫, ੮, ੧ : ੪	-	੮੬੪
ਜਾ ਕੀ ਗਤਿ ਮਿਤਿ ਕਹੀ ਨ ਜਾਇ ॥	ਗੋਂਡ ੫, ੩, ੨ : ੩	-	੮੬੨
ਜਾ ਕੀ ਗਤਿ ਮਿਤਿ ਕਹੀ ਨ ਜਾਇ ॥	ਬਸੰ ੫, ੫, ੨ : ੩	-	੧੧੮੧
ਜਾ ਕੀ ਛੋਤਿ ਜਗਤ ਕਉ ਲਾਗੈ ਤਾ ਪਰ ਤੁਹੀਂ ਢਰੈ ॥	ਮਾਰੂ ਰਵਿ, ੧, ੧ : ੧	-	੧੧੦੬
ਜਾ ਕੀ ਜੋਤਿ ਜੀਅ ਪਰਗਾਸ ॥	ਗਉ ੫, ੯੫, ੨ : ੨	-	੧੮੪
ਜਾ ਕੀ ਟਹਲ ਜਮਦੂਤ ਬਿਦਾਰੇ ॥	ਸੂਹੀ ੫, ੧੩, ੨ : ੨	-	੭੩੯
ਜਾ ਕੀ ਟਹਲ ਨ ਬਿਰਥੀ ਜਾਇ ॥	ਗਉ ੫, ੯੪, ੩ : ੩	-	੧੮੪
ਜਾ ਕੀ ਟਹਲ ਪਾਵੈ ਦਰਗਹ ਮਾਨੁ ॥	ਗਉ ੫, ਸੁਖ ੪, ੩ : ੭	-	੨੬੭
ਜਾ ਕੀ ਤ੍ਰਿਭਵਣ ਸੋਝੀ ਹੋਈ ॥	ਮਾਰੂ ੧, ਸੋਲਾ ੧੮, ੧੦ : ੨	-	੧੦੩੯
ਜਾ ਕੀ ਦਿਸਟਿ ਨਾਦ ਲਿਵ ਲਾਗੈ ॥	ਸਿਰੀ ਕਬ, ੩, ੧*: ੨	-	੯੨
ਜਾ ਕੀ ਦ੍ਰਿਸਟਿ ਅਚਲ ਠਾਣ ਬਿਮਲ ਬੁਧਿ ਸੁਥਾਨ			
ਪਹਿਰਿ ਸੀਲ ਸਨਾਹੁ ਸਕਤਿ ਬਿਦਾਰਿ ॥	ਸਵ ੨, ਕਲ੍ਹ, ੪ : ੩	-	੧੩੯੧
ਜਾ ਕੀ ਦ੍ਰਿਸਟਿ ਅੰਮ੍ਰਿਤ ਧਾਰ ਕਾਲੁਖ ਖਨਿ ਉਤਾਰ			
ਤਿਮਰ ਅਗ੍ਹਾਨ ਜਾਹਿ ਦਰਸ ਦੁਆਰ ॥	ਸਵ ੨, ਕਲ੍ਹ, ੨ : ੧	-	੧੩੯੧
ਜਾ ਕੀ ਦ੍ਰਿਸਟਿ ਸਦਾ ਸੁਖੁ ਹੋਇ ॥	ਗਉ ੫, ੧੩੧, ੨ : ੨	-	੧੯੨
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥	ਗਉ ੫, ਅਸ ੬, ੭ : ੩	-	੨੩੮
ਜਾ ਕੀ ਦ੍ਰਿਸਟਿ ਦੁਖ ਡੇਰਾ ਢਹੈ ॥	ਭੈਰ ੫, ੨੬, ੨ : ੧	-	੧੧੪੨
ਜਾ ਕੀ ਧੂਰਿ ਕਰੇ ਪੁਨੀਤਾ ॥	ਮਾਰੂ ੫, ਸੋਲਾ ੭, ੫ : ੧	-	੧੦੭੮
ਜਾ ਕੀ ਧੂਰਿ ਕਾਟੈ ਜਮ ਜਾਲੁ ॥	ਰਾਮ ੫, ੫੬, ੧ : ੨	-	੯੦੦
ਜਾ ਕੀ ਨਦਰਿ ਸਦਾ ਸੁਖੁ ਹੋਇ ॥	ਸੋਰ ੧, ੧, ੧*: ੨	-	੫੯੫
ਜਾ ਕੀ ਪ੍ਰੀਤਿ ਅਪੁਨੇ ਪ੍ਰਭ ਨਾਲਿ ॥	ਗਉ ੫, ੧੬੫, ੩ : ੨	-	੧੯੯
ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥	ਗਉ ੫, ੧੦੮, ੪ : ੧	-	੧੮੭
ਜਾ ਕੀ ਪ੍ਰੀਤਿ ਗੋਬਿੰਦ ਸਿਉ ਲਾਗੀ ॥	ਗਉ ੫, ੧੦੨, ੧*: ੧	-	੧੮੬
ਜਾ ਕੀ ਬਖਸ ਨ ਮੇਟੈ ਕੋਇ ॥	ਗਉ ੫, ੯੫, ੨ : ੩	-	੧੮੪
ਜਾ ਕੀ ਬਖਸ ਨ ਮੇਟੈ ਕੋਈ ॥	ਆਸਾ ੫, ੯੯, ੨ : ੩	-	੩੯੫
ਜਾ ਕੀ ਭਗਤਿ ਹੇਤੁ ਮੁਖਿ ਨਾਮੁ ॥	ਆਸਾ ੧, ਅਸ ੯, ੭ : ੧	-	੪੧੬
ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥	ਗੂਜ ੧, ੨, ੧*: ੨	-	੪੮੯
ਜਾ ਕੀ ਮਹਾ ਬਿਖੜੀ ਕਾਰ ॥	ਬਿਲਾ ੫, ਅਸ ੧, ੭ : ੨	-	੮੩੭
ਜਾ ਕੀਮਤਿ ਪਾਇ ਤ ਕਹੀ ਨ ਜਾਇ ॥	ਸਿਰੀ ੪, ਵਾਰ ੪ ਸ, ੧, ੧ : ੪	-	੮੪
ਜਾ ਕੀ ਰਾਮ ਨਾਮ ਲਿਵ ਲਾਗੀ ॥	ਸਾਰ ੫, ੬੭, ੧*: ੧	-	੧੨੧੭
ਜਾ ਕੀ ਰਾਮ ਨਾਮਿ ਲਿਵ ਲਾਗੀ ॥	ਗਉ ੫, ੧੩੬, ੧ : ੨	-	੧੯੩
ਜਾ ਕੀ ਰੇਨੁ ਬਾਂਛੈ ਸੰਸਾਰ ॥	ਗੋਂਡ ੫, ੬, ੨ : ੪	-	੮੬੩
ਜਾ ਕੀ ਲੀਲਾ ਕੀ ਮਿਤਿ ਨਾਹਿ ॥	ਗਉ ੫, ਸੁਖ ੧੬, ੩ : ੧	-	੨੮੪
ਜਾ ਕੀ ਵਾਸੁ ਬਨਾਸਪਤਿ ਸਉਰੈ ਤਾਸ ਚਰਣ ਲਿਵ ਰਹੀਐ ॥	ਪ੍ਰਭਾ ੧, ੬, ੩ : ੨	-	੧੩੨੯
ਜਾਂ ਕੁਆਰੀ ਤਾ ਚਾਉ ਵੀਵਾਹੀ ਤਾਂ ਮਾਮਲੇ ॥	ਸਲੋ ਫਰ, ੬੩ : ੧	-	੧੩੮੧
ਜਾ ਕੇ ਸੰਗ ਤੇ ਬੀਛੁਰਾ ਤਾ ਹੀ ਕੇ ਸੰਗਿ ਲਾਗੁ ॥	ਸਲੋ ਕਬ, ੧੨੯ : ੨	-	੧੩੭੧
ਜਾ ਕੇ ਹਿਰਦੈ ਅਵਰੁ ਨ ਹੋਈ ॥	ਗਉ ਕਬ, ਅਸ ੩੮, ੫ : ੨	-	੩੩੦
ਜਾ ਕੇ ਹਿਰਦੈ ਨਾਮੁ ਨ ਹੋਈ ॥	ਭੈਰ ਕਬ, ੮, ੪ : ੨	-	੧੧੫੯
ਜਾ ਕੇ ਕਰਤਬ ਲਖੇ ਨ ਜਾਹਿ ॥	ਭੈਰ ੫, ੩੨, ੨ : ੧	-	੧੧੪੪
ਜਾ ਕੇ ਕੀਨੇ ਹੈ ਜੀਵ ॥	ਰਾਮ ੫, ੪੪, ੩ : ੨	-	੮੯੬
ਜਾ ਕੇ ਕੁਟੰਬ ਕੇ ਢੇਢ ਸਭ ਢੋਰ ਢੋਵੰਤ ਫਿਰਹਿ			
ਅਜਹੁ ਬੰਨਾਰਸੀ ਆਸ ਪਾਸਾ ॥	ਮਲਾ ਰਵਿ, ੨, ੩ : ੧	-	੧੨੯੩
ਜਾ ਕੇ ਚਾਕਰ ਕਉ ਨਹੀ ਡਾਨ ॥	ਗਉ ੫, ਅਸ ੬, ੬ : ੧	-	੨੩੮
ਜਾ ਕੇ ਚਾਕਰ ਕਉ ਨਹੀ ਬਾਨ ॥	ਗਉ ੫, ਅਸ ੬, ੬ : ੨	-	੨੩੮
ਜਾ ਕੇ ਜੀਅ ਜੰਤ ਧਨੁ ਮਾਲੁ ॥	ਗਉ ੧, ੨, ੪ : ੩	-	੧੫੧

ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥	ਸਵ ੪, ਨਲ੍ਯ, ੩ : ੫	-	੧੩੯੯
ਜਾ ਕੇ ਨਿਗਮ ਦੂਧ ਕੇ ਠਾਟਾ ॥	ਸੋਰ ਕਬ, ੫, ੧ : ੧	-	੬੫੫
ਜਾ ਕੇ ਬੰਧਨ ਕਾਟੇ ਰਾਇ ॥	ਰਾਮ ੫, ੧੫, ੨ : ੩	-	੮੮੭
ਜਾ ਕੇ ਬਿਛੁਰਤ ਹੋਤ ਮਿਰਤਕਾ ਗ੍ਰਿਹ ਮਹਿ ਰਹਨੁ ਨ ਪਾਈ ॥	ਸਾਰ ੫, ੧੭, ੧*: ੨	-	੧੨੦੭
ਜਾ ਕੇ ਭਗਤ ਆਨੰਦ ਮੈ ॥	ਬਸੰ ੫, ੫, ੩ : ੧	-	੧੧੮੧
ਜਾ ਕੇ ਭਗਤ ਕਉ ਸਦਾ ਜੈ ॥	ਬਸੰ ੫, ੫, ੩ : ੪	-	੧੧੮੧
ਜਾ ਕੇ ਭਗਤ ਕਉ ਨਾਹੀ ਖੈ ॥	ਬਸੰ ੫, ੫, ੩ : ੨	-	੧੧੮੧
ਜਾ ਕੇ ਭਗਤ ਕਉ ਨਾਹੀ ਭੈ ॥	ਬਸੰ ੫, ੫, ੩ : ੩	-	੧੧੮੧
ਜਾ ਕੇ ਮਸਤਕਿ ਲਿਖਿਓ ਕਰਮਾ ॥	ਭੈਰ ਨਾਮ, ੮, ੪ : ੧	-	੧੧੬੫
ਜਾ ਕੇ ਰੁਖ ਬਿਰਖ ਆਰਾਉ ॥	ਸਿਰੀ ੧, ੩੨, ੨ : ੧	-	੨੫
ਜਾ ਕੈ ਉਪਦੇਸਿ ਭਰਮੁ ਭਉ ਨਸੈ ॥	ਗੋਂਡ ੫, ੬, ੨ : ੨	-	੮੬੩
ਜਾ ਕੈ ਊਣਾ ਕਛਹੂ ਨਾਹਿ ॥	ਗਉ ੫, ੧੦੮, ੧ : ੨	-	੧੯੭
ਜਾ ਕੈ ਊਨ ਨਾਹੀ ਕਾਹੂ ਬਾਤ ॥	ਗਉ ੫, ਅਸ ੬, ੭ : ੧	-	੨੩੮
ਜਾ ਕੈ ਅਚਿੰਤੁ ਵਸੈ ਮਨਿ ਆਇ ॥	ਗਉ ੫, ੧੦੩, ੨ : ੧	-	੧੮੬
ਜਾ ਕੈ ਅੰਤਰਿ ਹਰਿ ਹਰਿ ਸੁਆਦੁ ॥	ਰਾਮ ੫, ੨੦, ੪ : ੩	-	੮੯੯
ਜਾ ਕੈ ਅੰਤਰਿ ਦਰਦੁ ਨ ਪਾਈ ॥	ਸੂਹੀ ਰਵਿ, ੧, ੧*: ੨	-	੭੯੩
ਜਾ ਕੈ ਅੰਤਰਿ ਪ੍ਰਗਟਿਓ ਆਪ ॥	ਰਾਮ ੫, ੧੫, ੩ : ੧	-	੮੮੭
ਜਾ ਕੈ ਅੰਤਰਿ ਬਸੈ ਹਰਿ ਨਾਮੁ ॥	ਭੈਰ ੫, ੫੬, ੩ : ੧	-	੧੧੫੨
ਜਾ ਕੈ ਅੰਤਰਿ ਬਸੈ ਪ੍ਰਭੁ ਆਪਿ ॥	ਗਉ ੫, ਸੁਖ ੪, ੫ : ੯	-	੨੬੭
ਜਾ ਕੈ ਅੰਤਰਿ ਵਸੈ ਪ੍ਰਭੁ ਆਪਿ ॥	ਗੋਂਡ ੫, ੧੨, ੪ : ੧	-	੮੬੫
ਜਾ ਕੈ ਆਸ ਨਾਹੀ ਨਿਰਾਸ ਨਾਹੀ ਚਿਤਿ ਸੁਰਤਿ ਸਮਝਾਈ ॥	ਪ੍ਰਭਾ ੧, ੪, ੪ : ੧	-	੧੩੨੮
ਜਾ ਕੈ ਈਦਿ ਬਕਰੀਦਿ ਕੁਲ ਗਊ ਰੇ ਬਧੁ ਕਰਹਿ ਮਾਨੀਅਹਿ ਸੇਖ ਸਹੀਦ ਪੀਰਾ ॥	ਮਲਾ ਰਵਿ, ੨, ੨ : ੧	-	੧੨੯੩
ਜਾ ਕੈ ਸਹਜਿ ਮਨਿ ਭਇਆ ਅਨੰਦੁ ॥	ਗਉ ੫, ਅਸ ੩, ੫ : ੩	-	੨੩੭
ਜਾ ਕੈ ਸਹਜੁ ਭਇਆ ਸੋ ਜਾਣੈ ॥	ਗਉ ੫, ਅਸ ੩, ੮ : ੩	-	੨੩੭
ਜਾ ਕੈ ਸੰਗਿ ਇਹੁ ਮਨੁ ਨਿਰਮਲੁ ॥	ਗੋਂਡ ੫, ੬, ੧ : ੧	-	੮੬੩
ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥	ਬਿਲਾ ੫, ੩, ੨ : ੪	-	੮੦੨
ਜਾ ਕੈ ਸੰਗਿ ਹਰਿ ਹਰਿ ਸਿਮਰਨੁ ॥	ਗੋਂਡ ੫, ੬, ੧ : ੨	-	੮੬੩
ਜਾ ਕੈ ਸੰਗਿ ਕਿਲਬਿਖ ਹੋਹਿ ਨਾਸ ॥	ਗੋਂਡ ੫, ੬, ੧ : ੩	-	੮੬੩
ਜਾ ਕੈ ਸੰਗਿ ਤਰੈ ਸੰਸਾਰ ॥	ਗਉ ੫, ਸੁਖ ੧੬, ੮ : ੬	-	੨੮੫
ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥	ਸਾਰ ੫, ੧੩, ੧*: ੨	-	੧੨੦੬
ਜਾ ਕੈ ਸੰਗਿ ਰਿਦੈ ਪਰਗਾਸ ॥	ਗੋਂਡ ੫, ੬, ੧ : ੪	-	੮੬੩
ਜਾ ਕੈ ਸਿਮਰਣਿ ਸਭੁ ਕਛੁ ਪਾਈਐ ਬਿਰਥੀ ਘਾਲ ਨ ਜਾਈ ॥	ਸੋਰ ੫, ੩੨, ੧ : ੧	-	੬੧੭
ਜਾ ਕੈ ਸਿਮਰਣਿ ਸੁਖ ਭਏ ॥	ਗਉ ੫, ੧੫੧*, ੧ : ੨	-	੨੧੨
ਜਾ ਕੈ ਸਿਮਰਣਿ ਹੋਇ ਅਨੰਦਾ ਬਿਨਸੈ ਜਨਮ ਮਰਣ ਭੈ ਦੁਖੀ ॥	ਸੋਰ ੫, ੩੦, ੧ : ੧	-	੬੧੭
ਜਾ ਕੈ ਸਿਮਰਣਿ ਜਮ ਤੇ ਛੁਟੀਐ ਹਲਤਿ ਪਲਤਿ ਸੁਖੁ ਪਾਈਐ ॥	ਆਸਾ ੫, ੪੫, ੨ : ੧	-	੩੮੨
ਜਾ ਕੈ ਸਿਮਰਣਿ ਜਮ ਨਹੀ ਡਰੂਆ ॥	ਗਉ ੫, ੧੫੪, ੧*: ੨	-	੧੯੬
ਜਾ ਕੈ ਸਿਮਰਣਿ ਨਹੀ ਸੰਤਾਪ ॥	ਬਸੰ ੫, ੧੨, ੧ : ੪	-	੧੧੮੩
ਜਾ ਕੈ ਸਿਮਰਣਿ ਮੁਖ ਉਜਲਾਰੇ ॥	ਸੂਹੀ ੫, ੧੩, ੩ : ੨	-	੭੩੯
ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥	ਗਉ ੫, ਸੁਖ ੧੫, ੧੫ ਸ: ੨	-	੨੮੨
ਜਾ ਕੈ ਸਿਮਰਨਿ ਅਪਦਾ ਟਰੈ ॥	ਮਾਲੀ ੫, ੨, ੨ : ੨	-	੯੮੬
ਜਾ ਕੈ ਸਿਮਰਨਿ ਸਰਬ ਨਿਧਾਨਾ ਮਾਨੁ ਮਹਤੁ ਪਤਿ ਪੂਰੀ ॥	ਧਨਾ ੫, ੮, ੨ : ੧	-	੬੭੨
ਜਾ ਕੈ ਸਿਮਰਨਿ ਸੂਖ ਨਿਵਾਸੁ ॥	ਆਸਾ ੫, ੬੨, ੧ : ੧	-	੩੯੬
ਜਾ ਕੈ ਸਿਮਰਨਿ ਕਛੁ ਭਉ ਨ ਬਿਆਪੈ ॥	ਸੂਹੀ ੫, ੧੭, ੪ : ੧	-	੭੪੦
ਜਾ ਕੈ ਸਿਮਰਨਿ ਕਲਮਲ ਜਾਹਿ ॥	ਪ੍ਰਭਾ ੫, ੩, ੧ : ੩	-	੧੩੩੮
ਜਾ ਕੈ ਸਿਮਰਨਿ ਕਵਲਾ ਦਾਸਿ ॥	ਮਾਲੀ ੫, ੨, ੩ : ੨	-	੯੮੬

ਜਾ ਕੈ ਸਿਮਰਨਿ ਕੁਲਹ ਉਧਰ ॥	ਮਾਲੀ ੫, ੨, ੧ : ੪	-	੯੮੬
ਜਾ ਕੈ ਸਿਮਰਨਿ ਛੂਟਹਿ ਬੰਧ ॥	ਮਾਲੀ ੫, ੨, ੧ : ੨	-	੯੮੬
ਜਾ ਕੈ ਸਿਮਰਨਿ ਤਰੇ ਨਿਦਾਨ ॥	ਮਾਲੀ ੫, ੨, ੩ : ੪	-	੯੮੬
ਜਾ ਕੈ ਸਿਮਰਨਿ ਦੁਖੁ ਨ ਹੋਇ ॥	ਬਸੰ ੫, ੫, ੧ : ੩	-	੧੧੮੧
ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ ॥	ਰਾਮ ੯, ੧, ੧*: ੨	-	੯੦੧
ਜਾ ਕੈ ਸਿਮਰਨਿ ਨਹੀ ਸੰਤਾਪ ॥	ਮਾਲੀ ੫, ੨, ੨ : ੪	-	੯੮੬
ਜਾ ਕੈ ਸਿਮਰਨਿ ਨਿਧਿ ਨਿਧਾਨ ॥	ਮਾਲੀ ੫, ੨, ੩ : ੩	-	੯੮੬
ਜਾ ਕੈ ਸਿਮਰਨਿ ਪੈਜ ਸਵਾਰੀ ॥	ਗੋਂਡ ੫, ਅਸ ੧, ੮ : ੪	-	੮੬੯
ਜਾ ਕੈ ਸਿਮਰਨਿ ਭਉ ਦੁਖ ਹਰੈ ॥	ਮਾਲੀ ੫, ੨, ੨ : ੧	-	੯੮੬
ਜਾ ਕੈ ਸਿਮਰਨਿ ਮਿਟਹਿ ਧੰਧ ॥	ਮਾਲੀ ੫, ੨, ੧ : ੧	-	੯੮੬
ਜਾ ਕੈ ਸਿਮਰਨਿ ਮੁਚਤ ਪਾਪ ॥	ਮਾਲੀ ੫, ੨, ੨ : ੩	-	੯੮੬
ਜਾ ਕੈ ਸਿਮਰਨਿ ਮੂਰਖ ਚਤੁਰ ॥	ਮਾਲੀ ੫, ੨, ੧ : ੩	-	੯੮੬
ਜਾ ਕੈ ਸਿਮਰਨਿ ਰਿਦ ਬਿਗਾਸ ॥	ਮਾਲੀ ੫, ੨, ੩ : ੧	-	੯੮੬
ਜਾ ਕੈ ਸੂਤਿ ਪਰੋਇਆ ਸੰਸਾਰੁ ॥	ਭੈਰ ੫, ੫੦, ੨ : ੨	-	੧੧੫੦
ਜਾ ਕੈ ਸੂਤਿ ਪਰੋਏ ਜੰਤਾ ਤਿਸੁ ਪ੍ਰਭ ਕਾ ਜਸੁ ਗਾਵਹੁ ॥	ਸਾਰ ੫, ੭੩, ੧ : ੧	-	੧੨੧੮
ਜਾ ਕੈ ਹਰਿ ਸਾ ਠਾਕੁਰੁ ਭਾਈ ॥	ਗਉ ਕਬ, ੨੨, ੧ : ੧	-	੩੨੮
ਜਾ ਕੈ ਹਰਿ ਹਰਿ ਕੀਰਤਨੁ ਨੀਤਾ ॥	ਆਸਾ ੫, ੫੮, ੧*: ੨	-	੩੮੫
ਜਾ ਕੈ ਹਰਿ ਧਨੁ ਸੋ ਸਚ ਸਾਹੁ ॥	ਗਉ ੫, ੧੧੭, ੩ : ੧	-	੧੮੯
ਜਾ ਕੈ ਹਰਿ ਵਸਿਆ ਮਨ ਮਾਹੀ ॥	ਗਉ ੫, ੧੩੬, ੧*: ੧	-	੧੯੩
ਜਾ ਕੈ ਹਿਰਦੈ ਏਕੋ ਹੋਇ ॥	ਗਉ ੫, ਸੁਖ ੧੫, ੮ : ੪	-	੨੮੩
ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥	ਸਿਰੀ ੫, ੭੮, ੨ : ੩	-	੪੫
ਜਾ ਕੈ ਹਿਰਦੈ ਠਾਕੁਰੁ ਹੋਇ ॥	ਗਉ ੫, ੧੧੦, ੨ : ੧	-	੧੮੮
ਜਾ ਕੈ ਹਿਰਦੈ ਦੀਓ ਗੁਰਿ ਨਾਮਾ ॥	ਗਉ ੫, ੧੦੩, ੪ : ੧	-	੧੮੬
ਜਾ ਕੈ ਹਿਰਦੈ ਬਸਿਆ ਮੇਰਾ ਹਰਿ ਹਰਿ ਤਿਸੁ ਜਨ ਕਉ ਕਰਹੁ ਨਮਸਕਾਰਾ ॥	ਬੈਰਾ ੪, ੫, ੨ : ੧	-	੭੨੦
ਜਾ ਕੈ ਹਿਰਦੈ ਵਸਹਿ ਮੁਰਾਰੀ ॥	ਸੂਹੀ ੫, ੨੧, ੪ : ੨	-	੭੪੧
ਜਾ ਕੈ ਹਿਰਦੈ ਵਸਿਆ ਹਰਿ ਸੋਈ ॥	ਗਉ ੧, ੧੨, ੩ : ੧	-	੧੫੪
ਜਾ ਕੈ ਹਿਰਦੈ ਵਸਿਆ ਤੂ ਕਰਤੇ ਤਾ ਕੀ ਤੈਂ ਆਸ ਪੁਜਾਈ ॥	ਸੋਰ ੫, ੮, ੧ : ੧	-	੬੧੦
ਜਾ ਕੈ ਹੀਐ ਦੀਓ ਪ੍ਰਭ ਨਾਮ ॥	ਗਉ ੫, ਬਾਅ, ੪ : ੭	-	੨੫੧
ਜਾ ਕੈ ਹੀਐ ਪ੍ਰਗਟੁ ਪ੍ਰਭੁ ਹੋਆ ਅਨਦਿਨੁ ਕੀਰਤਨੁ ਰਸਨ ਰਮੋਰੀ ॥	ਗਉ ੫, ੧੩੪*, ੩ : ੨	-	੨੦੮
ਜਾ ਕੈ ਹ੍ਰਿਦੈ ਬਸਹਿ ਗੁਰ ਪੈਰਾ ॥	ਕਾਨ ੫, ੪, ੩ : ੨	-	੧੨੯੯
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥	ਪ੍ਰਭਾ ੫, ੨, ੩ : ੨	-	੧੩੩੭
ਜਾ ਕੈ ਕਰਮਿ ਪਰਾਪਤਿ ਹੋਇ ॥	ਗਉ ੫, ੯੪, ੧ : ੨	-	੧੮੪
ਜਾ ਕੈ ਕਰਮੁ ਨਾਹੀ ਧਰਮੁ ਨਾਹੀ ਨਾਹੀ ਸੁਚਿ ਮਾਲਾ ॥	ਪ੍ਰਭਾ ੧, ੪, ੨ : ੧	-	੧੩੨੮
ਜਾ ਕੈ ਕਾਮਿ ਉਤਰੈ ਸਭ ਭੂਖ ॥	ਗਉ ੫, ਅਸ ੬, ੫ : ੧	-	੨੩੮
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥	ਗਉ ੫, ਅਸ ੬, ੫ : ੪	-	੨੩੮
ਜਾ ਕੈ ਕਾਮਿ ਤੇਰਾ ਵਡ ਗਮਰੁ ॥	ਗਉ ੫, ਅਸ ੬, ੫ : ੩	-	੨੩੮
ਜਾ ਕੈ ਕਾਮਿ ਨ ਜੋਹਹਿ ਦੂਤ ॥	ਗਉ ੫, ਅਸ ੬, ੫ : ੨	-	੨੩੮
ਜਾ ਕੈ ਕੀਐ ਸ੍ਰਮੁ ਕਰੈ ਤੇ ਬੈਰ ਬਿਰੋਧੀ ॥	ਬਿਲਾ ੫, ੩੬, ੩ : ੧	-	੮੦੯
ਜਾ ਕੈ ਕੀਰਤਨੁ ਹਰਿ ਧੁਨੀ ॥	ਬਸੰ ੫, ੩, ੧*: ੨	-	੧੧੮੦
ਜਾ ਕੈ ਕੀਰਤਿ ਨਿਰਮਲ ਸਾਰ ॥	ਗੋਂਡ ੫, ੬, ੨ : ੩	-	੮੬੩
ਜਾ ਕੈ ਕੀਨ੍ਹੈ ਹੋਤ ਬਿਕਾਰ ॥	ਬਸੰ ੫, ਅਸ ੨, ੫ : ੩	-	੧੧੯੩
ਜਾ ਕੈ ਕੇਵਲ ਨਾਮੁ ਅਧਾਰੀ ॥	ਗਉ ੫, ੧੩੧*, ੧*: ੨	-	੨੦੭
ਜਾ ਕੈ ਗ੍ਰਿਹ ਸਭੁ ਕਿਛੁ ਹੈ ਪੂਰਨੁ ਸੋ ਭੇਟਿਆ ਨਿਰਭੈ ਧਨੀ ॥	ਆਸਾ ੫, ੭੮, ੧*: ੨	-	੩੯੯
ਜਾ ਕੈ ਗ੍ਰਿਹ ਮਹਿ ਸਗਲ ਨਿਧਾਨ ॥	ਭੈਰ ੫, ੫੫, ੨ : ੧	-	੧੧੫੨
ਜਾ ਕੈ ਗ੍ਰਿਹਿ ਹਰਿ ਨਾਹੁ ਸੁ ਸਦ ਹੀ ਰਾਵਏ ॥	ਆਸਾ ੫, ਛੰਤ ੭, ੧ : ੨	-	੪੫੭
ਜਾ ਕੈ ਗ੍ਰਿਹਿ ਨਵ ਨਿਧਿ ਹਰਿ ਭਾਈ ॥	ਮਾਝ ੫, ੪੮, ੨ : ੧	-	੧੦੮

ਜਾਂ ਕੈ ਘਰਿ ਈਸਰੁ ਬਾਵਲਾ ਜਗਤ ਗੁਰੂ ਤਤ ਸਾਰਖਾ ਗਿਆਨੁ ਭਾਖੀਲੇ ॥	ਮਲਾ ਨਾਮ, ੧, ੨ : ੨	੧੨੯੨
ਜਾ ਕੈ ਘਰਿ ਸਗਲੇ ਸਮਾਹਿ ॥	ਮਾਲੀ ਪ, ੫, ੨ : ੧	੯੮੭
ਜਾ ਕੈ ਘਰਿ ਸਭੁ ਕਿਛੁ ਹੈ ਭਾਈ ਨਉ ਨਿਧਿ ਭਰੇ ਭੰਡਾਰ ॥	ਸੋਰ ਪ, ਅਸ ੧, ੨ : ੧	੬੩੯
ਜਾ ਕੈ ਘਰਿ ਸਰਬ ਨਿਧਾਨ ॥	ਰਾਮ ਪ, ੪੦, ੩ : ੩	੮੯੫
ਜਾ ਕੈ ਜੀਅ ਜੈਸੀ ਬੁਧਿ ਹੋਈ ॥	ਗਉ ਕਬ, ਬਾਅ, ੪੫ : ੭	੩੪੩
ਜਾ ਕੈ ਦਫਤਰਿ ਪੁਛੈ ਨ ਲੇਖਾ ॥	ਗਉ ਪ, ਅਸ ੬, ੬ : ੩	੨੩੮
ਜਾ ਕੈ ਦਰਸਿ ਪਾਪ ਕੋਟਿ ਉਤਾਰੇ ॥	ਸੂਹੀ ਪ, ੧੩, ੧ : ੧	੭੩੯
ਜਾ ਕੈ ਦੁਖੁ ਸੁਖੁ ਸਮ ਕਰਿ ਜਾਪੈ ॥	ਗਉ ਪ, ੧੦੩, ੧ : ੧	੧੯੬
ਜਾ ਕੈ ਨਾਮਿ ਸੁਨਿਐ ਜਮੁ ਛੋਡੈ ਤਾ ਕੀ ਸਰਣਿ ਨ ਪਾਵਸਿ ਰੇ ॥	ਮਾਰੂ ਪ, ੭, ੨ : ੧	੧੦੦੦
ਜਾ ਕੈ ਨਾਮੁ ਬਸੈ ਮਨ ਮਾਹੀ ॥	ਰਾਮ ਪ, ੨੬, ੩ : ੪	੮੯੧
ਜਾ ਕੈ ਨਿਕਟਿ ਨ ਆਵੈ ਕੋਈ ॥	ਆਸਾ ਪ, ੬੩, ੨ : ੧	੩੮੬
ਜਾ ਕੈ ਪਾਇ ਜਗਤੁ ਸਭੁ ਲਾਗੈ ਸੋ ਕਿਉ ਪੰਡਿਤੁ ਹਰਿ ਨ ਕਹੈ ॥	ਰਾਮ ਕਬ, ੫, ੧ : ੨	੯੭੦
ਜਾ ਕੈ ਪ੍ਰੇਮਿ ਪਦਾਰਥੁ ਪਾਈਐ ਤਉ ਚਰਣੀ ਚਿਤੁ ਲਾਈਐ ॥	ਤਿਲੰ ੧, ੪, ੩ : ੩	੭੨੨
ਜਾ ਕੈ ਬਰਤੁ ਨਾਹੀ ਨੇਮੁ ਨਾਹੀ ਨਾਹੀ ਬਕਬਾਈ ॥	ਪ੍ਰਭਾ ੧, ੪, ੩ : ੧	੧੩੨੮
ਜਾ ਕੈ ਬਾਪ ਵੈਸੀ ਕਰੀ ਪੂਤ ਐਸੀ ਸਰੀ ਤਿਹੂ ਰੇ ਲੋਕ ਪਰਸਿਧ ਕਬੀਰਾ ॥	ਮਲਾ ਰਵਿ, ੨, ੨ : ੨	੧੨੯੩
ਜਾ ਕੈ ਬਿਨਸਿਓ ਮਨ ਤੇ ਭਰਮਾ ॥	ਗਉ ਪ, ੧੦੩, ੩ : ੧	੧੯੬
ਜਾ ਕੈ ਭਾਗਵਤੁ ਲੇਖੀਐ ਅਵਰੁ ਨਹੀ ਪੇਖੀਐ ਤਾਸ ਕੀ ਜਾਤਿ ਆਛੋਪ ਛੀਪਾ ॥	ਮਲਾ ਰਵਿ, ੨, ੧ : ੧	੧੨੯੩
ਜਾ ਕੈ ਮਸਤਕਿ ਕਰਮ ਪ੍ਰਭਿ ਪਾਏ ॥	ਗਉ ਪ, ਸੁਖ ੨੪, ੭ : ੯	੨੯੬
ਜਾ ਕੈ ਮਸਤਕਿ ਧੁਰਿ ਲਿਖਿ ਪਾਇਆ ॥	ਮਾਰੂ ਪ, ਸੋਲਾ ੧੪, ੧੦ : ੧	੧੦੮੬
ਜਾ ਕੈ ਮਸਤਕਿ ਭਾਗ ਸਿ ਸੇਵਾ ਲਾਇਆ ॥	ਆਸਾ ਪ, ਛੰਤ ੭, ੪ : ੧	੪੫੭
ਜਾ ਕੈ ਮਸਤਕਿ ਰਾਖੈ ਹਾਥੁ ॥	ਰਾਮ ਪ, ੫੬, ੨ : ੧	੯੦੦
ਜਾ ਕੈ ਮਸਤਕਿ ਲਿਖਿਆ ਭਾਗੁ ॥	ਆਸਾ ਪ, ੯੪, ੨ : ੧	੩੯੪
ਜਾ ਕੈ ਮਸਤਕਿ ਲਿਖਿਆ ਲੇਖੁ ॥	ਬਿਲਾ ੩, ਵਾ ੨, ੧*: ੧	੮੪੨
ਜਾ ਕੈ ਮੰਤ੍ਰੁ ਹਰਿ ਹਰਿ ਮਨਿ ਵਸੈ ॥	ਗੋਂਡ ਪ, ੬, ੨ : ੧	੮੬੩
ਜਾ ਕੈ ਮਨਿ ਗੁਰ ਕੀ ਪਰਤੀਤਿ ॥	ਗਉ ਪ, ਸੁਖ ੧੫, ੮ : ੧	੨੮੩
ਜਾ ਕੈ ਮਨਿ ਤਨਿ ਨਾਮੁ ਬਸਾਹੀ ॥	ਗਉ ਪ, ਬਾਅ, ੩੬ : ੨	੨੫੭
ਜਾ ਕੈ ਮਨਿ ਪੂਰਨੁ ਨਿਰੰਕਾਰੁ ॥	ਪ੍ਰਭਾ ਪ, ੨, ੪ : ੨	੧੩੩੮
ਜਾ ਕੈ ਮਨਿ ਪ੍ਰਗਟੇ ਗੁਨਤਾਸ ॥	ਗਉ ਪ, ਸੁਖ ੧੯, ੬ : ੪	੨੮੭
ਜਾ ਕੈ ਮਨਿ ਬਸਿਆ ਨਿਰੰਕਾਰੁ ॥	ਗਉ ਪ, ਸੁਖ ੨੨, ੪ : ੬	੨੯੨
ਜਾ ਕੈ ਮਨਿ ਲਾਗਾ ਹਰਿ ਰੰਗੁ ॥	ਗਉ ਪ, ਸੁਖ ੨੪, ੩ : ੬	੨੯੫
ਜਾ ਕੈ ਮਨਿ ਲਾਗਾ ਪ੍ਰਭੁ ਮੀਠਾ ॥	ਗਉ ਪ, ਸੁਖ ੫, ੧ : ੭	੨੬੮
ਜਾ ਕੈ ਮਨਿ ਵਸਿਆ ਹਰਿ ਨਾਮਾ ॥	ਆਸਾ ਪ, ੭੨, ੪ : ੨	੩੮੮
ਜਾ ਕੈ ਮਨਿ ਵਸਿਆ ਪ੍ਰਭੁ ਏਕੁ ॥	ਭੈਰ ਪ, ੩੫, ੪ : ੧	੧੧੪੫
ਜਾ ਕੈ ਮਨਿ ਵੂਠਾ ਪ੍ਰਭੁ ਅਪਨਾ ॥	ਮਾਰੂ ਪ, ਸੋਲਾ ੮, ੯ : ੧	੧੦੭੯
ਜਾ ਕੈ ਮਾਥੈ ਏਹੁ ਨਿਧਾਨੁ ॥	ਗਉ ਪ, ੯੭, ੪ : ੧	੧੯੫
ਜਾ ਕੈ ਰਾਸਿ ਸਰਬ ਸੁਖ ਸੁਆਮੀ ਆਨ ਨ ਮਾਨਤ ਭੇਖਾ ॥	ਸਾਰ ਪ, ੮੮, ੨ : ੧	੧੨੨੧
ਜਾ ਕੈ ਰਾਮ ਕੋ ਬਲੁ ਹੋਇ ॥	ਸਾਰ ਪ, ੯੭, ੧* : ੧	੧੨੨੩
ਜਾ ਕੈ ਰਾਮੁ ਬਸੈ ਮਨ ਮਾਹੀ ॥	ਰਾਮ ਪ, ੫੩, ੧ : ੧	੮੯੯
ਜਾ ਕੈ ਰਿਦੈ ਹੋਤ ਭਾਉ ਬੀਆ ॥	ਗਉ ਪ, ਬਾਅ, ੨੫ : ੪	੨੫੫
ਜਾ ਕੈ ਰਿਦੈ ਬਸਿਓ ਹਰਿ ਨਾਮ ॥	ਗਉ ਪ, ੧੫੬, ੨ : ੧	੧੯੭
ਜਾ ਕੈ ਰਿਦੈ ਬਸੈ ਹਰਿ ਸੋਇ ॥	ਗਉ ਪ, ਸੁਖ ੧੯, ੩ : ੪	੨੮੮
ਜਾ ਕੈ ਰਿਦੈ ਬਿਸ੍ਵਾਸੁ ਪ੍ਰਭ ਆਇਆ ॥	ਗਉ ਪ, ਸੁਖ ੧੭, ੨ : ੩	੨੮੫
ਜਾ ਕੈ ਰਿਦੈ ਭਾਉ ਹੈ ਦੂਜਾ ॥	ਗਉ ਕਬ, ੬, ੧ : ੨	੩੨੪
ਜਾ ਕੈ ਰਿਦੈ ਵਸਹਿ ਭਗਵਾਨ ॥	ਗਉ ਪ, ੧੪੯, ੨ : ੨	੧੯੫
ਜਾ ਕੈ ਰਿਦੈ ਵਸੈ ਹਰਿ ਨਾਮ ॥	ਰਾਮ ਪ, ੨੬, ੨ : ੪	੮੯੧
ਜਾ ਕੈ ਰਿਦੈ ਵਸੈ ਭਗਵਾਨੁ ॥	ਗਉ ਪ, ੧੧੬, ੪ : ੨	੧੯੯

ਜਾ ਕੈ ਰਿਦੈ ਵਸੈ ਭਗਵਾਨੁ ॥	ਗਉ ੫, ੧੪੬, ੩ : ੨	-	੧੯੫
ਜਾ ਕੈ ਰਿਦੈ ਵਸੈ ਭੈ ਭੰਜਨੁ ਤਿਸੁ ਜਾਨੈ ਸਗਲ ਜਹਾਨੁ ॥	ਸਾਰ ੫, ੧੧੩, ੨ : ੧	-	੧੨੨੬
ਜਾ ਕੈ ਰੂਪੁ ਨਾਹੀ ਜਾਤਿ ਨਾਹੀ ਨਾਹੀ ਮੁਖੁ ਮਾਸਾ ॥	ਪ੍ਰਭਾ ੧, ੪, ੧ : ੧	-	੧੩੨੮
ਜਾ ਕੈ ਵਸਿ ਹੈ ਸਗਲ ਸੰਸਾਰੁ ॥	ਮਾਰੂ ੫, ੯, ੨ : ੧	-	੧੦੦੧
ਜਾ ਕੈ ਵਸਿ ਹੈ ਸਗਲ ਜਹਾਨ ॥	ਗਉ ੫, ੯੦, ੧ : ੨	-	੧੯੨
ਜਾ ਕੈ ਵਸਿ ਖਾਨ ਸੁਲਤਾਨ ॥	ਗਉ ੫, ੯੦, ੧ : ੧	-	੧੯੨
ਜਾ ਕੋ ਠਾਕੁਰੁ ਊਚਾ ਹੋਈ ॥	ਗਉ ਕਬ, ਅਸ ੩੮, ੧ : ੧	-	੩੩੦
ਜਾ ਕੋ ਨਾਮੁ ਲੈਤ ਤੂ ਸੁਖੀ ॥	ਸੋਰ ੫, ੩੦, ੧*: ੧	-	੬੧੭
ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥	ਚਉ ੫, ੮ : ੧	-	੧੩੬੪
ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥	ਕਾਨ ੪, ੭, ੨ : ੨	-	੧੨੯੬
ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥	ਸਾਰ ੫, ੧੩, ੨ : ੧	-	੧੨੦੬
ਜਾ ਕੋ ਰੇ ਕਰਮੁ ਭਲਾ ਤਿਨਿ ਓਟ ਗਹੀ ਸੰਤ ਪਲਾ ਤਿਨ ਨਾਹੀ ਰੇ ਜਮੁ ਸੰਤਾਵੈ ਸਾਧੂ ਕੀ ਸੰਗਨਾ ॥	ਧਨਾ ੫, ੩੦, ੨ : ੧	-	੬੭੮
ਜਾ ਕੋ ਲਹਣੋ ਮਹਰਾਜ ਰੀ ਗਾਠੜੀਓ ਜਨ ਨਾਨਕ ਗਰਭਾਸਿ ਨ ਪਉੜਿਓ ਰੇ ॥	ਟੋਡੀ ੫, ੧੯, ੨ : ੨	-	੭੧੫
ਜਾ ਕੌ ਜੋਗੀ ਜਤੀ ਸਿਧ ਸਾਧਿਕ ਅਨੇਕ ਤਪ ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ॥	ਸਵ ੪, ਮਥੁ, ੫ : ੩	-	੧੪੦੪
ਜਾ ਕ੍ਰਿਪਾ ਕਰੇ ਤਾ ਸੇਵੀਐ ਸੇਵਿ ਸਚਿ ਸਮਾਇਆ ॥	ਮਾਰੂ ੧, ਅਸ ੫, ੪ : ੩	-	੧੦੧੧
ਜਾਗਸਿ ਜੀਵਣ ਜਾਗਣਹਾਰਾ ॥	ਪ੍ਰਭਾ ੧, ੧੧, ੧*: ੧	-	੧੩੩੦
ਜਾਗਹਿ ਸੰਤ ਜਨਾ ਮੇਰੇ ਰਾਮ ਪਿਆਰੇ ॥	ਆਸਾ ੫, ਛੰਤ ੧੦, ੧ : ੨	-	੪੫੯
ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥	ਆਸਾ ੧, ਅਸ ੧੩, ੧*: ੧	-	੪੧੮
ਜਾਗਤ ਭਗਤ ਸਿਮਰਤ ਹਰਿ ਰਾਤੇ ॥	ਆਸਾ ੫, ੭੩, ੧*: ੨	-	੩੮੮
ਜਾਗਤ ਸੂਤਾ ਭਰਮਿ ਵਿਗੂਤਾ ॥	ਮਾਰੂ ੫, ਅਸ ੭, ੩ : ੧	-	੧੦੧੯
ਜਾਗਤ ਸੋਵਤ ਬਹੁ ਪ੍ਰਕਾਰ ॥	ਬਸੰ ਕਬ, ੨, ੩ : ੧	-	੧੧੯੪
ਜਾਗਤ ਰਹੇ ਤਿਨੀ ਪ੍ਰਭੁ ਪਾਇਆ ਸਬਦੇ ਹਉਮੈ ਮਾਰੀ ॥	ਸੋਰ ੩, ੧, ੨ : ੧	-	੫੯੯
ਜਾਂ ਗਤਿ ਕਉ ਜੋਗੀਸੁਰ ਬਾਛਤ ਸੋ ਗਤਿ ਛਿਨ ਮਹਿ ਪਾਈ ॥	ਰਾਮ ੯, ੧, ੨ : ੨	-	੯੦੨
ਜਾਗਤੁ ਸੋਇਆ ਜਨਮੁ ਗਵਾਇਆ ॥	ਸੂਹੀ ਕਬ, ੩, ੪ : ੧	-	੭੯੨
ਜਾਗਤੁ ਜਾਗਿ ਰਹਾ ਤੁਧੁ ਭਾਵਾ ॥	ਰਾਮ ੧, ਓਅੰ, ੨੫ : ੫	-	੯੩੩
ਜਾਗਤੁ ਜਾਗਿ ਰਹੈ ਗੁਰ ਸੇਵਾ ਬਿਨੁ ਹਰਿ ਮੈ ਕੋ ਨਾਹੀ ॥	ਮਲਾ ੧, ਅਸ ੨, ੧ : ੧	-	੧੨੭੩
ਜਾਗਤੁ ਜਾਗਿ ਰਹੈ ਲਿਵ ਲਾਇ ॥	ਬਿਲਾ ੧, ਥਿਤੀ, ੧੫ : ੩	-	੮੪੦
ਜਾਗਤੁ ਬਿਗਸੈ ਮੂਠੋ ਅੰਧਾ ॥	ਪ੍ਰਭਾ ੧, ੧੧, ੧ : ੧	-	੧੩੩੦
ਜਾਗਤੁ ਰਹੈ ਸੁ ਕਬਹੁ ਨ ਸੋਵੈ ॥	ਰਾਮ ਬੇਣੀ, ੧, ੫ : ੧	-	੯੭੪
ਜਾਗਤੁ ਰਹੈ ਨ ਅਲੀਆ ਭਾਖੈ ॥	ਰਾਮ ਬੇਣੀ, ੧, ੬ : ੧	-	੯੭੪
ਜਾਗਤੁ ਰਹੈ ਨ ਮੂਸੈ ਕੋਇ ॥	ਭੈਰ ੩, ੨, ੧*: ੨	-	੧੧੨੮
ਜਾਗਨ ਤੇ ਸੁਪਨਾ ਭਲਾ ਬਸੀਐ ਪ੍ਰਭ ਸੰਗਿ ॥	ਬਿਲਾ ੫, ੬੧, ੧*: ੨	-	੮੧੬
ਜਾਗਨਾ ਜਾਗਨੁ ਨੀਕਾ ਹਰਿ ਕੀਰਤਨ ਮਹਿ ਜਾਗਨਾ ॥	ਮਾਰੂ ੫, ਅਸ ੪, ੫ : ੧	-	੧੦੧੮
ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ ॥	ਤਿਲੰ ੯, ੨, ੧*: ੧	-	੭੨੬
ਜਾਗਾਤੀਆ ਉਪਾਵ ਸਿਆਣਪ ਕਰਿ ਵੀਚਾਰੁ ਡਿਠਾ ਭੰਨਿ ਬੋਲਕਾ ਸਭਿ ਉਠਿ ਗਇਆ ॥	ਤੁਖਾ ੪, ਛੰਤ ੪, ੫ : ੫	-	੧੧੧੭
ਜਾਗਾਤੀ ਮਿਲੇ ਦੇ ਭੇਟ ਗੁਰ ਪਿਛੈ ਲੰਘਾਇ ਦੀਆ ॥	ਤੁਖਾ ੪, ਛੰਤ ੪, ੪ : ੨	-	੧੧੧੬
ਜਾਗੁ ਸਲੋਨੜੀਏ ਬੋਲੈ ਗੁਰਬਾਣੀ ਰਾਮ ॥	ਬਿਲਾ ੧, ਛੰਤ ੨, ੩ : ੧	-	੮੪੪
ਜਾਗੁ ਸੋਇ ਸਿਮਰਨ ਰਸ ਭੋਗ ॥	ਰਾਮ ਕਬ, ੯, ੭ : ੩	-	੯੭੦
ਜਾ ਗੁਰੁ ਕਹੈ ਉਠਹੁ ਮੇਰੇ ਭਾਈ ਬਹਿ ਜਾਹਿ ਘੁਸਰਿ ਬਗੁਲਾਰੇ ॥	ਗਉ ੪, ਵਾਰ ੨੧ ਸ, ੪, ੧ : ੨	-	੩੧੨
ਜਾਗੁ ਰੇ ਮਨ ਜਾਗਨਹਾਰੇ ॥	ਆਸਾ ੫, ੬੭, ੧*: ੧	-	੩੮੭
ਜਾਗੈ ਸੁਕਦੇਉ ਅਰੁ ਅਕੂਰੁ ॥	ਬਸੰ ਕਬ, ੨, ੨ : ੧	-	੧੧੯੩

ਜਾਗ੍ਯਾ ਮਨ ਕਵਲੁ ਸਹਜਿ ਪਰਕਾਸ੍ਯਾ ਅਭੈ ਨਿਰੰਜਨੁ ਘਰਹਿ ਲਹਾ ॥	ਸਵ ੪, ਕਲ੍ਯ, ੩ : ੨	-	੧੩੯੬
ਜਾਚਉ ਸੰਤ ਰਵਾਲ ॥	ਬਿਲਾ ੫, ਅਸ ੨, ੧*: ੨	-	੮੩੮
ਜਾਚਹਿ ਸਿਧ ਸਾਧਿਕ ਬਨਵਾਸੀ ॥	ਮਾਰੂ ੫, ਸੋਲਾ ੩, ੯ : ੧	-	੧੦੭੪
ਜਾਚਹਿ ਜਤੀ ਸਤੀ ਸੁਖਵਾਸੀ ॥	ਮਾਰੂ ੫, ਸੋਲਾ ੩, ੯ : ੨	-	੧੦੭੪
ਜਾਚਕ ਜਨ ਦਾਤਾ ਪਾਇਆ ॥	ਸੋਰ ਕਬ, ੬, ੩ : ੧	-	੬੫੫
ਜਾਚਕ ਜਨੁ ਜਾਚੈ ਪ੍ਰਭ ਦਾਨੁ ॥	ਗਉ ੫, ਸੁਖ ੨੦, ੧ : ੧	-	੨੮੯
ਜਾਚਕੁ ਜਾਚੈ ਤੁਮਹਿ ਅਰਾਧੈ ॥	ਮਾਰੂ ੫, ਸੋਲਾ ੯, ੧੪ : ੧	-	੧੦੮੦
ਜਾਚਕੁ ਮੰਗੈ ਦਾਨੁ ਦੇਹਿ ਪਿਆਰਿਆ ॥	ਗਉ ੫, ਵਾਰ ੯ ਸ, ੫, ੧ : ੧	-	੩੨੦
ਜਾਚੰਤਿ ਨਾਨਕ ਕ੍ਰਿਪਾਲ ਪ੍ਰਸਾਦੰ ਨਹ ਬਿਸਰੰਤਿ ਨਹ ਬਿਸਰੰਤਿ ਨਾਰਾਇਣਹ ॥	ਸਸ ੫, ੨੧ : ੬	-	੧੩੫੬
ਜਾਚੜੀ ਸਾ ਸਾਰੁ ਜੋ ਜਾਚੰਦੀ ਹੇਕੜੋ ॥	ਗਉ ੫, ਵਾਰ ੧੪ ਸ, ੫, ੧ : ੧	-	੩੨੧
ਜਾਚਿਕੁ ਸੇਵ ਕਰੇ ਦਰਿ ਹਰਿ ਕੈ ਹਰਿ ਦਰਗਹ ਜਸੁ ਗਾਇਆ ॥	ਮਾਰੂ ੧, ਸੋਲਾ ੨੨, ੬ : ੩	-	੧੦੪੩
ਜਾਚਿਕੁ ਜਾਚੈ ਸਾਧ ਰਵਾਲਾ ॥	ਮਾਝ ੫, ੪੫, ੪ : ੨	-	੧੦੭
ਜਾਚਿਕੁ ਜਾਚੈ ਨਾਮੁ ਤੇਰਾ ਸੁਆਮੀ ਘਟ ਘਟ ਅੰਤਰਿ ਸੋਈ ਰੇ ॥	ਗਉ ੫, ੧੩੭*, ੪ : ੧	-	੨੦੯
ਜਾਚਿਕੁ ਨਾਮੁ ਜਾਚੈ ਜਾਚੈ ॥	ਕਲਿ ੫, ੨, ੧*: ੧	-	੧੩੨੧
ਜਾਚਿਕੁ ਮੰਗੈ ਨਿਤ ਨਾਮੁ ਸਾਹਿਬੁ ਕਰੇ ਕਬੂਲੁ ॥	ਗਉ ੫, ਵਾਰ ੨੧ ਸ, ੫, ੨ : ੧	-	੩੨੩
ਜਾਂ ਚੈ ਘਰਿ ਕੁਲਾਲੁ ਬ੍ਰਹਮਾ ਚਤੁਰ ਮੁਖੁ ਡਾਂਵੜਾ ਜਿਨਿ ਬਿਸ੍ਵ ਸੰਸਾਰੁ ਰਾਚੀਲੇ ॥	ਮਲਾ ਨਾਮ, ੧, ੨ : ੧	-	੧੨੯੨
ਜਾਂ ਚੈ ਘਰਿ ਕੂਰਮਾ ਪਾਲੁ ਸਹਸ੍ਰ ਫਨੀ ਬਾਸਕੁ ਸੇਜ ਵਾਲੂਆ ॥	ਮਲਾ ਨਾਮ, ੧, ੪ : ੧	-	੧੨੯੨
ਜਾਂ ਚੈ ਘਰਿ ਗਣ ਗੰਧਰਬ ਰਿਖੀ ਬਪੁੜੇ ਢਾਢੀਆ ਗਾਵੰਤ ਆਛੈ ॥	ਮਲਾ ਨਾਮ, ੧, ੩ : ੧	-	੧੨੯੨
ਜਾਂ ਚੈ ਘਰਿ ਦਿਗ ਦਿਸੈ ਸਰਾਇਚਾ ਬੈਕੁੰਠ ਭਵਨ ਚਿਤ੍ਰਸਾਲਾ ਸਪਤ ਲੋਕ ਸਾਮਾਨਿ ਪੂਰੀਅਲੇ ॥	ਮਲਾ ਨਾਮ, ੧, ੧ : ੧	-	੧੨੯੨
ਜਾਂ ਚੈ ਘਰਿ ਨਿਕਟ ਵਰਤੀ ਅਰਜਨੁ ਧ੍ਰੂ ਪ੍ਰਹਲਾਦੁ ਅੰਬਰੀਕੁ ਨਾਰਦੁ ਨੇਜੈ ਸਿਧ ਬੁਧ ਗਣ ਗੰਧਰਬ ਬਾਨਵੈ ਹੇਲਾ ॥	ਮਲਾ ਨਾਮ, ੧, ੫ : ੧	-	੧੨੯੨
ਜਾਂ ਚੈ ਘਰਿ ਲਛਿਮੀ ਕੁਆਰੀ ਚੰਦੁ ਸੂਰਜੁ ਦੀਵੜੇ ਕਉਤਕੁ ਕਾਲੁ ਬਪੁੜਾ ਕੋਟਵਾਲੁ ਸੁ ਕਰਾ ਸਿਰੀ ॥	ਮਲਾ ਨਾਮ, ੧, ੧ : ੨	-	੧੨੯੨
ਜਾ ਛੁਟੇ ਤਾ ਖਾਕੁ ਤੂ ਸੁੰਞੀ ਕੰਤੁ ਨ ਜਾਣਹੀ ॥	ਮਾਰੂ ੫, ਵਾਰ ੧੦ ਸ, ੫, ੧ : ੧	-	੧੦੯੭
ਜਾਂ ਜਤੁ ਜੋਗੀ ਤਾਂ ਕਾਇਆ ਭੋਗੀ ॥	ਆਸਾ ੧, ੨੫, ੨ : ੨	-	੩੫੬
ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥	ਸਿਰੀ ੧, ਪਹ ੧, ੪ : ੨	-	੭੫
ਜਾ ਜਮੁ ਆਇ ਝੋਟ ਪਕਰੈ ਤਬਹਿ ਕਾਹੇ ਰੋਇਆ ॥	ਆਸਾ ਕਬ, ੨੩, ੨ : ੨	-	੪੮੧
ਜਾ ਜਮੁ ਧਾਇ ਕੇਸ ਗਹਿ ਮਾਰੈ ਸੁਰਤਿ ਨਹੀ ਮੁਖਿ ਕਾਲ ਗਇਆ ॥	ਰਾਮ ੧, ਅਸ ੭, ੩ : ੨	-	੯੦੬
ਜਾ ਜਲਿ ਥਲਿ ਮਹੀਅਲਿ ਰਵਿਆ ਸੋਈ ॥	ਗਉ ੫, ੭੧*, ੧ : ੨	-	੧੭੬
ਜਾ ਜਾਪੈ ਕਿਛੁ ਕਿਥਾਊ ਨਾਹੀ ॥	ਮਾਰੂ ੪, ਸੋਲਾ ੨, ੩ : ੧	-	੧੦੭੦
ਜਾ ਜੀਉ ਵਿਚਹੁ ਕਢੀਐ ਭਸੂ ਭਰਿਆ ਜਾਇ ॥	ਸਾਰ ੪, ਵਾਰ ੮ ਸ, ੧, ੨ : ੩	-	੧੨੪੦
ਜਾਞੀ ਨਾਉ ਨਰਹ ਨਿਹਕੇਵਲੁ ਰਵਿ ਰਹਿਆ ਤਿਹੁ ਲੋਈ ॥	ਸੂਹੀ ੧, ਛੰਤ ੧, ੩ : ੪	-	੭੬੩
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰਹੁ ਮਨੁ ਸਾਧਾਰਿਆ ॥	ਗਉ ੪, ਵਾਰ, ੧੭ : ੩	-	੩੧੦
ਜਾਣਹਿ ਬਿਰਥਾ ਸਭਾ ਮਨ ਕੀ ਹੋਰੁ ਕਿਸੁ ਪਹਿ ਆਖਿ ਸੁਣਾਈਐ ॥	ਆਸਾ ੫, ੪੬, ੨ : ੧	-	੩੮੨
ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ ॥	ਆਸਾ ੧,, ੩, ੧*: ੧	-	੩੪੯
ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ ॥	ਸਲੋ ੧, ੩੦ : ੩	-	੧੪੧੨
ਜਾਣਾ ਲਖ ਭਵੇ ਪਿਰੀ ਡਿਖੰਦੋ ਤਾ ਜੀਵਸਾ ॥	ਮਾਰੂ ੫, ਵਾਰ ੮ ਸ, ੫, ੨ : ੨	-	੧੦੯੭
ਜਾਣਿਆ ਆਨੰਦੁ ਸਦਾ ਗੁਰ ਤੇ ਕ੍ਰਿਪਾ ਕਰੇ ਪਿਆਰਿਆ ॥	ਰਾਮ ੩, ਅਨੰ, ੭ : ੨	-	੯੧੭
ਜਾਣੁ ਨ ਪਾਈਐ ਪ੍ਰਭ ਦਰਬਾਰਾ ॥	ਸੂਹੀ ੫, ਅਸ ੧, ੪ : ੨	-	੭੫੯
ਜਾਣੂ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥	ਮਾਰੂ ੫, ਵਾਰ ੧੩ ਸ, ੫, ੨ : ੨	-	੧੦੯੮
ਜਾਣੁ ਵਸੰਦੋ ਮੰਝਿ ਪਛਾਣੂ ਕੋ ਹੇਕੜੋ ॥	ਮਾਰੂ ੫, ਵਾਰ ੧੫ ਸ, ੫, ੨ : ੧	-	੧੦੯੯
ਜਾਣੈ ਨਾਹੀ ਜੀਤ ਅਰੁ ਹਾਰ ॥	ਗਉ ੫, ੮੨, ੨ : ੩	-	੧੮੦
ਜਾਣੈ ਨਾਹੀ ਮਰਣੁ ਵਿਚਾਰਾ ॥	ਧਨਾ ੫, ੨੨, ੨ : ੪	-	੬੭੬

ਜਾਣੈ ਬਿਰਥਾ ਜੀਅ ਕੀ ਕਦੇ ਨ ਮੋੜੈ ਰੰਗੁ ॥	ਰਾਮ ੫, ਵਾਰ ੫ ਸ, ੫, ੧ : ੪	੯੫੮
ਜਾਣੈ ਬਿਰਥਾ ਜੀਅ ਕੀ ਜਾਣੀ ਹੂ ਜਾਣੁ ॥	ਰਾਮ ਬਸ, ਵਾਰ, ੬ : ੧੫	੯੬੮
ਜਾਣੋ ਸਤਿ ਹੋਵੰਤੋ ਮਰਣੋ ਦ੍ਰਿਸਟੇਣ ਮਿਥਿਆ ॥	ਗਾਥਾ ੫, ੩ : ੧	੧੩੬੦
ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ ॥	ਰਾਮ ੫, ਛੰਤ ੧, ੩ : ੨	੯੨੪
ਜਾ ਤਉ ਭੀਤਰਿ ਮਹਲਿ ਬੁਲਾਵਹਿ ਪੂਛਉ ਬਾਤ ਨਿਰੰਤੀ ॥	ਮਾਰੂ ੧, ੧੧, ੧*: ੨	੯੯੨
ਜਾਤ ਅਕਾਰਥ ਜਨਮੁ ਪਦਾਰਥ ਕਾਚ ਬਾਦਰੈ ਜੀਤ ॥	ਧਨਾ ੫, ੯, ੩ : ੨	੬੭੩
ਜਾਤ ਨਜਾਤਿ ਦੇਖਿ ਮਤ ਭਰਮਹੁ ਸੁਕ ਜਨਕ ਪਗੀਂ ਲਗਿ ਧਿਆਵੈਗੋ ॥	ਕਾਨ ੪, ਅਸ ੨, ੭ : ੧	੧੩੦੯
ਜਾਤਿ ਅਸੰਖ ਅੰਤ ਨਹੀ ਮੇਰੇ ॥	ਰਾਮ ੧, ਓਅੰ, ੨੧ : ੨	੯੩੨
ਜਾਤਿ ਅਜਾਤਿ ਅਜੋਨੀ ਸੰਭਉ ਨਾ ਤਿਸੁ ਭਾਉ ਨ ਭਰਮਾ ॥	ਸੋਰ ੧, ੬, ੧ : ੨	੫੯੭
ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥	ਬਸੰ ੪, ੪, ੩ : ੧	੧੧੭੮
ਜਾਤਿ ਅਜਾਤਿ ਜਪੈ ਜਨੁ ਕੋਇ ॥	ਭੈਰ ੫, ੪੯, ੩ : ੩	੧੧੫੦
ਜਾਤਿ ਅਜਾਤਿ ਨਾਮੁ ਜਿਨ ਧਿਆਇਆ ਤਿਨ ਪਰਮ ਪਦਾਰਥੁ ਪਾਇਆ ॥	ਵਡ ੪, ਛੰਤ ੪, ੩ : ੫	੫੭੪
ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ ॥	ਤਿਲੰ ੧, ੫, ੧ : ੬	੭੨੨
ਜਾ ਤਿਸੁ ਭਾਣਾ ਸਹਜਿ ਸਮਾਏ ॥	ਮਾਰੂ ੧, ਸੋਲਾ ੫, ੧ : ੨	੧੦੨੪
ਜਾ ਤਿਸੁ ਭਾਣਾ ਗੁਣ ਪਰਗਟ ਹੋਏ ਸਤਿਗੁਰ ਆਪਿ ਸਵਾਰੇ ॥	ਆਸਾ ੩, ਛੰਤ ੭, ੮ : ੪	੪੪੧
ਜਾ ਤਿਸੁ ਭਾਣਾ ਤਾ ਜਗਤੁ ਉਪਾਇਆ ॥	ਮਾਰੂ ੧, ਸੋਲਾ ੧੫, ੧੪ : ੧	੧੦੩੬
ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ ॥	ਰਾਮ ੩, ਅਨੰ, ੨੯ : ੩	੯੨੧
ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥	ਆਸਾ ੧, ਵਾਰ, ੧੮ : ੩	੪੭੩
ਜਾ ਤਿਸੁ ਭਾਵਾ ਤਦ ਹੀ ਗਾਵਾ ॥	ਸੋਰ ੧, ੧੨, ੧ : ੧	੫੯੯
ਜਾ ਤਿਸੁ ਭਾਵੈ ਸਤਿਗੁਰੁ ਭੇਟੈ ਏਕੋ ਨਾਮੁ ਬਖਾਨੀ ॥	ਕੇਦਾ ਕਬ, ੪, ੩ : ੨	੧੧੨੪
ਜਾ ਤਿਸੁ ਭਾਵੈ ਸਤਿਗੁਰੂ ਮਿਲਾਏ ॥	ਮਾਰੂ ੩, ਸੋਲਾ ੧੫, ੧੦ : ੧	੧੦੫੯
ਜਾ ਤਿਸੁ ਭਾਵੈ ਤਾ ਆਪਿ ਮਿਲਾਏ ॥	ਮਾਝ ੩, ਅਸ ੩੧, ੮ : ੧	੧੨੮
ਜਾ ਤਿਸੁ ਭਾਵੈ ਤਾ ਸ੍ਰਿਸਟਿ ਉਪਾਏ ॥	ਗਉ ੫, ਸੁਖ ੨੨, ੧ : ੩	੨੯੨
ਜਾ ਤਿਸੁ ਭਾਵੈ ਤਾ ਹੁਕਮੁ ਮਨਾਵੈ ॥	ਗਉ ਕਬ, ਅਸ ੬੧, ੨ : ੧	੩੩੭
ਜਾਂ ਤਿਸੁ ਭਾਵੈ ਤਾਂ ਕਰੇ ਭੋਗੁ ॥	ਭੈਰ ੩, ੪, ੧*: ੧	੧੧੨੮
ਜਾ ਤਿਸੁ ਭਾਵੈ ਤਾ ਗੁਰੂ ਮਿਲਾਏ ॥	ਮਾਰੂ ੩, ਸੋਲਾ ੨੦, ੪ : ੧	੧੦੬੪
ਜਾ ਤਿਸੁ ਭਾਵੈ ਤਾ ਮੰਨਿ ਵਸਾਏ ॥	ਮਾਰੂ ੩, ਸੋਲਾ ੧੫, ੧੦ : ੨	੧੦੫੯
ਜਾਂ ਤਿਸੁ ਭਾਵੈ ਤਾ ਲਾਗੈ ਭਾਉ ॥	ਸਿਰੀ ਕਬ, ੧, ੩ : ੧	੯੨
ਜਾ ਤਿਸੁ ਭਾਵੈ ਬਖਸੇ ਸੋਈ ॥	ਆਸਾ ੧, ੨੮, ੨ : ੨	੩੫੭
ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥	ਭੈਰ ੩, ੧, ੧*: ੧	੧੧੨੭
ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥	ਭੈਰ ੩, ੧, ੧ : ੧	੧੧੨੭
ਜਾਤਿ ਕੁਲੀਨੁ ਸੇਵਕੁ ਜੇ ਹੋਇ ॥	ਮਲਾ ੧, ੬, ੪ : ੧	੧੨੫੬
ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥	ਸਾਰ ੫, ੧੩੭, ੧ : ੨	੧੨੩੦
ਜਾਤਿ ਜਨਮੁ ਨਹ ਪੂਛੀਐ ਸਚ ਘਰੁ ਲੇਹੁ ਬਤਾਇ ॥	ਪ੍ਰਭਾ ੧, ੧੦, ੪ : ੧	੧੩੩੦
ਜਾਤਿ ਜਨਮੁ ਨਹੀ ਦੀਸੈ ਆਖੀ ॥	ਮਾਰੂ ੧, ਸੋਲਾ ੧੫, ੮ : ੨	੧੦੩੫
ਜਾਤਿ ਜੁਲਾਹਾ ਮਤਿ ਕਾ ਧੀਰੁ ॥	ਗਉ ਕਬ, ੨੬, ੩ : ੧	੩੨੮
ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ ॥	ਜੈਤ ੫, ਵਾਰ, ੭ : ੨	੭੦੭
ਜਾ ਤਿਨਿ ਸਵਾਲਿਆ ਤਾਂ ਸਵਿ ਰਹਿਆ ਜਗਾਏ ਤਾਂ ਸੁਧਿ ਹੋਇ ॥	ਬਿਹਾ ੪, ਵਾਰ ੧੬ ਸ, ੩, ੨ : ੨	੫੫੪
ਜਾਤਿ ਪਤਿ ਸਭ ਤੇਰੈ ਨਾਇ ॥	ਬਸੰ ੧, ਅਸ ੫, ੩ : ੨	੧੧੯੯
ਜਾਤਿ ਬਰਨ ਕੁਲ ਸਹਸਾ ਚੂਕਾ ਗੁਰਮਤਿ ਸਬਦਿ ਬੀਚਾਰੀ ॥	ਸਾਰ ੧, ੩, ੧ : ੨	੧੧੯੮
ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥	ਆਸਾ ੧, ਵਾਰ ੧੨ ਸ, ੧, ੨ : ੧	੪੬੯
ਜਾਤਿ ਰਹੇ ਪਤਿ ਕੇ ਆਚਾਰਾ ॥	ਗਉ ੧, ਅਸ ੧, ੪ : ੩	੨੨੧
ਜਾਤਿ ਵਰਨ ਤੁਰਕ ਅਰੁ ਹਿੰਦੂ ॥	ਗਉ ੫, ਅਸ ੪, ੫ : ੧	੨੩੭
ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥	ਪ੍ਰਭਾ ੧, ਅਸ ੭, ੭ : ੨	੧੩੪੫
ਜਾਤੀ ਓਛਾ ਪਾਤੀ ਓਛਾ ਓਛਾ ਜਨਮੁ ਹਮਾਰਾ ॥	ਆਸਾ ਰਵਿ, ੩, ੩ : ੧	੪੮੬
ਜਾਤੀ ਦੈ ਕਿਆ ਹਥਿ ਸਚੁ ਪਰਖੀਐ ॥	ਮਾਝ ੧, ਵਾਰ, ੧੦ : ੧	੧੪੨
ਜਾ ਤੁਧੁ ਭਾਣਾ ਤਾ ਸਚੀ ਕਾਰੈ ਲਾਏ ॥	ਮਾਰੂ ੩, ਸੋਲਾ ੮, ੬ : ੧	੧੦੫੧

ਜਾ ਤੁਧੁ ਭਾਵਹਿ ਤਾ ਕਰਹਿ ਬਿਭੂਤਾ ਸਿੰਙੀ ਨਾਦੁ ਵਜਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੭	੧੪੫
ਜਾ ਤੁਧੁ ਭਾਵੈ ਜਾਹਿ ਦਿਸੰਤਰਿ ਸੁਣਿ ਗਲਾ ਘਰਿ ਆਵਹਿ ॥	ਮਾਝ ੧, ਵਾਰ ੧੫ ਸ, ੧, ੧ : ੬	੧੪੫
ਜਾ ਤੁਧੁ ਭਾਵੈ ਤਾ ਹਰਿ ਗੁਣ ਗਾਉ ॥	ਆਸਾ ੫, ੨੦, ੩ : ੧	੩੭੬
ਜਾ ਤੁਧੁ ਭਾਵੈ ਤਾ ਹੋਵਹਿ ਰਾਜੇ ਰਸ ਕਸ ਬਹੁਤੁ ਕਮਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੪	੧੪੫
ਜਾ ਤੁਧੁ ਭਾਵੈ ਤਾ ਗੁਰਮੁਖਿ ਬੂਝੈ ਹੋਰ ਮਨਮੁਖਿ ਫਿਰੈ ਇਆਣੀ ॥	ਆਸਾ ੩, ਅਸ ੨੩, ੫ : ੨	੪੨੩
ਜਾਂ ਤੁਧੁ ਭਾਵੈ ਤਾ ਦੁਰਮਤਿ ਜਾਇ ॥	ਆਸਾ ੧, ੧੮, ੪ : ੩	੩੫੪
ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥	ਮਾਝ ੩, ਅਸ ੨੨, ੩ : ੩	੧੨੨
ਜਾ ਤੁਧੁ ਭਾਵੈ ਤਾ ਪੜਹਿ ਕਤੇਬਾ ਮੁਲਾਂ ਸੇਖ ਕਹਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੩	੧੪੫
ਜਾ ਤੁਧੁ ਭਾਵੈ ਤੇਗ ਵਗਾਵਹਿ ਸਿਰ ਮੁੰਡੀ ਕਟਿ ਜਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੫	੧੪੫
ਜਾ ਤੁਧੁ ਭਾਵੈ ਨਾਇ ਰਚਾਵਹਿ ਤੁਧੁ ਭਾਣੇ ਤੂੰ ਭਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੭	੧੪੫
ਜਾ ਤੂ ਅੰਦਰਿ ਤਾ ਸੁਖੇ ਤੂੰ ਨਿਮਾਣੀ ਮਾਣੀਆ ॥	ਸੂਹੀ ੫, ਅਸ ੪, ੨ : ੨	੭੬੧
ਜਾ ਤੂੰ ਸਚਾ ਤਾ ਸਭੁ ਕੋ ਸਚਾ ਕੂੜਾ ਕੋਇ ਨ ਕੋਈ ॥	ਮਾਝ ੧, ਵਾਰ ੧੫ ਸ, ੧, ੨ : ੨	੧੪੫
ਜਾ ਤੂੰ ਸਾਹਿਬੁ ਤਾ ਭਉ ਕੇਹਾ ਹਉ ਤੁਧੁ ਬਿਨੁ ਕਿਸੁ ਸਾਲਾਹੀ ॥	ਆਸਾ ੫, ੪੬, ੧ : ੧	੩੮੨
ਜਾ ਤੂੰ ਕਰਣਹਾਰੁ ਕਰਤਾਰੁ ॥	ਆਸਾ ੧, ੩, ੨ : ੩	੩੪੯
ਜਾ ਤੂੰ ਤਾ ਕਿਆ ਹੋਰਿ ਮੈ ਸਚੁ ਸੁਣਾਈਐ ॥	ਮਾਝ ੧, ਵਾਰ, ੧੭ : ੧	੧੪੬
ਜਾ ਤੂ ਤਾ ਮੈ ਸਭੁ ਕੋ ਤੂ ਸਾਹਿਬੁ ਮੇਰੀ ਰਾਸਿ ਜੀਉ ॥	ਸੂਹੀ ੧, ਕੁਚ, ੨ : ੧	੭੬੨
ਜਾ ਤੂ ਤਾ ਮੈ ਮਾਣੁ ਕੀਆ ਹੈ ਤੁਧੁ ਬਿਨੁ ਕੇਹਾ ਮੇਰਾ ਮਾਣੋ ॥	ਵਡ ੧, ੧, ੧ : ੪	੫੫੭
ਜਾ ਤੂੰ ਤੁਸਹਿ ਮਿਹਰਵਾਨ ਅਚਿੰਤੁ ਵਸਹਿ ਮਨ ਮਾਹਿ ॥	ਗੂਜ ੫, ਵਾਰ ੨ ਸ, ੫, ੧ : ੧	੫੧੮
ਜਾ ਤੂੰ ਤੁਸਹਿ ਮਿਹਰਵਾਨ ਤਾ ਗੁਰ ਕਾ ਮੰਤ੍ਰੁ ਕਮਾਹਿ ॥	ਗੂਜ ੫, ਵਾਰ ੨ ਸ, ੫, ੧ : ੩	੫੧੮
ਜਾ ਤੂੰ ਤੁਸਹਿ ਮਿਹਰਵਾਨ ਤਾ ਨਾਨਕ ਸਚਿ ਸਮਾਹਿ ॥	ਗੂਜ ੫, ਵਾਰ ੨ ਸ, ੫, ੧ : ੪	੫੧੮
ਜਾ ਤੂੰ ਤੁਸਹਿ ਮਿਹਰਵਾਨ ਨਉ ਨਿਧਿ ਘਰ ਮਹਿ ਪਾਹਿ ॥	ਗੂਜ ੫, ਵਾਰ ੨ ਸ, ੫, ੧ : ੨	੫੧੮
ਜਾ ਤੂ ਦੇਹਿ ਸਦਾ ਸੁਖੁ ਪਾਏ ॥	ਮਾਰੂ ੩, ਸੋਲਾ ੭, ੧੫ : ੧	੧੦੫੧
ਜਾਂ ਤੂੰ ਦੇਹਿ ਜਪੀ ਤੇਰਾ ਨਾਉ ॥	ਆਸਾ ੧, ੧੮, ੪ : ੧	੩੫੪
ਜਾਂ ਤੂੰ ਦੇਹਿ ਜਪੀ ਨਾਉ ਤੇਰਾ ॥	ਆਸਾ ੧, ੨੮, ੧*: ੨	੩੫੭
ਜਾ ਤੂੰ ਦੇਹਿ ਤੇਰਾ ਨਾਉ ਜਪਨਾ ॥	ਸੂਹੀ ੫, ੩੫, ੧*: ੨	੭੪੪
ਜਾ ਤੂ ਮੇਰੈ ਵਲਿ ਹੈ ਤਾ ਕਿਆ ਮੁਹਛੰਦਾ ॥	ਮਾਰੂ ੫, ਵਾਰ, ੭ : ੧	੧੦੯੬
ਜਾ ਤੂ ਮੇਲਹਿ ਤਾ ਤੁਝੈ ਸਮਾਵਾ ॥	ਰਾਮ ੧, ਓਅੰ, ੨੫ : ੬	੯੩੩
ਜਾ ਤੂ ਮੇਲਹਿ ਤਾ ਮਿਲਿ ਰਹਾਂ ਜਾਂ ਤੇਰੀ ਹੋਇ ਰਜਾਇ ॥	ਪ੍ਰਭਾ ੧, ੧੦, ੩ : ੩	੧੩੩੦
ਜਾ ਤੂ ਰਾਖਹਿ ਰਾਖਿ ਲੈਹਿ ਸਾਬਤੁ ਹੋਵੈ ਰਾਸਿ ॥	ਪ੍ਰਭਾ ੧, ੧੦, ੧ : ੩	੧੩੩੦
ਜਾ ਤੂੰ ਵਡਾ ਸਭਿ ਵਡਿਆਂਈਆ ਚੰਗੈ ਚੰਗਾ ਹੋਈ ॥	ਮਾਝ ੧, ਵਾਰ ੧੫ ਸ, ੧, ੨ : ੧	੧੪੫
ਜਾ ਤੇ ਆਵਾ ਗਵਨੁ ਬਿਲਾਇ ॥	ਗਉ ਰਵਿ, ੧, ੧*: ੩	੩੪੬
ਜਾ ਤੇ ਸਹਜੇ ਸਹਜਿ ਸਮਾਵਾ ॥	ਮਾਰੂ ੩, ੧, ੧*: ੨	੯੯੩
ਜਾ ਤੇ ਸਾਧੂ ਸਰਣਿ ਗਹੀ ॥	ਸਾਰ ੫, ੯੩, ੧*: ੧	੧੨੨੦
ਜਾ ਤੇ ਕੁਸਲ ਨ ਕਾਹੂ ਥੀਆ ॥	ਗਉ ੫, ਬਾਅ, ੪੧ : ੬	੨੫੮
ਜਾ ਤੇ ਘਾਲ ਨ ਬਿਰਥੀ ਜਾਈਐ ॥	ਗੂਜ ੫, ੨੨, ੧*: ੧	੫੦੦
ਜਾ ਤੇ ਤਰਉ ਬਿਖਮ ਇਹ ਮਾਇਆ ॥	ਗਉ ੫, ਬਾਅ, ੭ : ੬	੨੫੧
ਜਾ ਤੇ ਦੁਰਮਤਿ ਸਗਲ ਬਿਨਾਸੈ ਰਾਮ ਭਗਤਿ ਮਨੁ ਭੀਜੈ ॥	ਰਾਮ ੯, ੨, ੧*: ੨	੯੦੨
ਜਾ ਤੇ ਨਾਹੀ ਕੋ ਸੁਖੀ ਤਾ ਕੈ ਪਾਛੈ ਜਾਉ ॥	ਸੂਹੀ ੫, ੪੩, ੧ : ੧	੭੪੫
ਜਾ ਤੇ ਪਾਈਐ ਪਦੁ ਨਿਰਬਾਨੀ ॥	ਆਸਾ ੫, ੫੬, ੧*: ੨	੩੮੫
ਜਾ ਤੇ ਪਾਈਐ ਪਰਮ ਨਿਧਾਨੁ ॥	ਗਉ ਕਬ, ਅਸ ੬੩, ੧*: ੨	੩੩੭
ਜਾ ਤੇ ਫਿਰਿ ਨ ਆਵਹੁ ਸੈਸਾਰਿ ॥	ਪ੍ਰਭਾ ੧, ੪, ੧*: ੨	੧੩੨੮
ਜਾ ਤੇ ਬਿਰਥਾ ਕੋਊ ਨਾਹੀ ॥	ਮਾਰੂ ੫, ਸੋਲਾ ੧੪, ੩ : ੧	੧੦੮੫
ਜਾ ਤੇ ਬਿਰਥਾ ਕੋਇ ਨ ਹੋਇ ॥	ਗਉ ੫, ੧੪੮, ੧*: ੨	੧੯੫
ਜਾ ਤੇ ਬਿਰਥਾ ਜਾਤ ਨ ਕੋਊ ॥	ਮਾਰੂ ੫, ੧੯, ੧ : ੨	੧੦੦੪
ਜਾ ਤੇ ਭਗਤਿ ਰਾਮ ਕੀ ਪਾਵੈ ਜਮ ਕੋ ਤ੍ਰਾਸੁ ਹਰੈ ॥	ਸੋਰ ੯, ੫, ੧*: ੨	੬੩੨
ਜਾ ਤੇ ਭ੍ਰਮ ਕੀ ਲੀਕ ਮਿਟਾਈ ॥	ਸੋਰ ਕਬ, ੫, ੪ : ੨	੬੫੫
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥	ਬਿਹਾ ੫, ੮, ੪ : ੧	੫੪੭

ਜਾਤੋ ਜਾਇ ਕਹਾ ਤੇ ਆਵੈ ॥	ਗਉ ੧, ੬, ੧ : ੧	-	੧੫੨
ਜਾ ਦਿਨ ਭੇਟੇ ਸਾਧ ਮੋਹਿ ਉਆ ਦਿਨ ਬਲਿਹਾਰੀ ॥	ਬਿਲਾ ੫, ੪੦, ੧*: ੧	-	੮੧੦
ਜਾ ਦਿਨਿ ਬਿਸਰੈ ਪ੍ਰਾਨ ਸੁਖਦਾਤਾ ਸੋ ਦਿਨੁ ਜਾਤ ਅਜਾਏ ॥	ਗਉ ੫, ੧੫੨*, ੧*: ੨	-	੨੧੨
ਜਾ ਦੁਖੁ ਲਾਗੈ ਤਾ ਤੁਝੈ ਸਮਾਲੀ ॥	ਸਿਰੀ ੧, ੩੧, ੧*: ੨	-	੨੫
ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥	ਸਿਰੀ ੪, ੬੫, ੧ : ੨	-	੩੯
ਜਾਂਦੇ ਬਿਲਮ ਨ ਹੋਵਦੀ ਵਿਣੁ ਨਾਵੈ ਬਿਸਮਾਦੁ ॥	ਸਿਰੀ ੫, ੯੧, ੧ : ੩	-	੫੦
ਜਾ ਧਨ ਕੰਤਿ ਨ ਰਾਵੀਆ ਤਾ ਬਿਰਥਾ ਜੋਬਨੁ ਜਾਇ ॥	ਸਿਰੀ ੧, ਅਸ ੨, ੭ : ੩	-	੫੪
ਜਾਨਉ ਨਹੀ ਭਾਵੈ ਕਵਨ ਬਾਤਾ ॥	ਸਿਰੀ ੫, ਅਸ ੨੭, ੧*: ੧	-	੭੧
ਜਾਂ ਨ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ॥	ਸਾਰ ੪, ਵਾਰ ੧੨ ਸ, ੧, ੨ : ੧	-	੧੨੪੨
ਜਾਨਣਹਾਰੁ ਰਹਿਆ ਪ੍ਰਭੁ ਜਾਨਿ ॥	ਰਾਮ ੫, ੩੦, ੩ : ੧	-	੮੯੨
ਜਾਨਣਹਾਰੇ ਕਉ ਬਲਿ ਜਾਉ ॥	ਰਾਮ ੫, ੧੦, ੪ : ੨	-	੮੮੫
ਜਾਨਤ ਦੂਰਿ ਤੁਮਹਿ ਪ੍ਰਭ ਨੇਰਿ ॥	ਧਨਾ ੫, ੩੬, ੧*: ੧	-	੬੮੦
ਜਾਨਤੇ ਦਇਆਰ ॥	ਸਾਰ ੫, ੧੩੭, ੧*: ੨	-	੧੨੩੦
ਜਾਨਨਹਾਰ ਪ੍ਰਭੂ ਪਰਬੀਨ ॥	ਗਉ ੫, ਸੁਖ ੫, ੭ : ੩	-	੨੬੯
ਜਾਨ ਪ੍ਰਬੀਨ ਸੁਆਮੀ ਪ੍ਰਭ ਮੇਰੇ ਸਰਣਿ ਤੁਮਾਰੀ ਅਹੀ ॥	ਦੇਵ ੫, ੭, ੨ : ੧	-	੫੨੯
ਜਾਨ ਪ੍ਰਬੀਨ ਠਾਕੁਰ ਪ੍ਰਭ ਮੇਰੇ ਤਿਸੁ ਆਗੈ ਕਿਆ ਕਹਤਾ ॥	ਬਿਲਾ ੫, ੯੪, ੧*: ੨	-	੮੨੩
ਜਾ ਨਾਉ ਚੇਤੈ ਤਾ ਗਤਿ ਪਾਏ ਜਾ ਸਤਿਗੁਰੁ ਮੇਲਿ ਮਿਲਾਏ ॥	ਸਿਰੀ ੩, ਅਸ ੨੨, ੬ : ੩	-	੬੭
ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥	ਸੋਰ ਰਵਿ, ੩, ੨ : ੧	-	੬੫੮
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥	ਤਿਲੰ ੯, ੩, ੨ : ੧	-	੭੨੭
ਜਾਨਿ ਬੂਝਿ ਅਪਨਾ ਕੀਓ ਨਾਨਕ ਭਗਤਨ ਕਾ ਅੰਕੁਰੁ ਰਾਖਿਓ ॥	ਧਨਾ ੫, ੨੬, ੨ : ੨	-	੬੭੭
ਜਾਨੀਅੜਾ ਹਰਿ ਜਾਨੀਅੜਾ ਨੈਣ ਅਲੋਇਅੜਾ ਹਰਿ ਜਾਨੀਅੜਾ ॥	ਰਾਮ ੫, ਛੰਤ ੧, ੧ : ੨	-	੯੨੪
ਜਾਨੀ ਸੰਤ ਕੀ ਮਿਤ੍ਰਾਈ ॥	ਰਾਮ ੫, ੪੯, ੧*: ੧	-	੮੯੮
ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ ॥	ਵਡ ੧, ਅਲਾ ੧, ੧ : ੩	-	੫੭੯
ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ ॥	ਰਾਮ ਕਬ, ੬, ੧*: ੧	-	੯੭੦
ਜਾਨੀ ਨ ਜਾਈ ਤਾ ਕੀ ਗਾਤਿ ॥	ਦੇਵ ੫, ੩੫, ੧*: ੧	-	੫੩੫
ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ ॥	ਵਡ ੧, ਅਲਾ ੩, ੬ : ੩	-	੫੮੦
ਜਾਨੁ ਸਤਿ ਕਰਿ ਹੋਇਗੀ ਮਾਟੀ ॥	ਆਸਾ ੫, ੧੪, ੧ : ੨	-	੩੭੪
ਜਾਨੁ ਜਾਨੁ ਸਭਿ ਕਹਹਿ ਤਹਾ ਹੀ ॥	ਗਉ ਕਬ, ੧੦, ੧*: ੨	-	੩੨੫
ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥	ਸਮੁ ੫, ੪ : ੩	-	੧੩੮੬
ਜਾ ਪਹਿ ਜਾਉ ਆਪੁ ਛੁਟਕਾਵਨਿ ਤੇ ਬਾਧੇ ਬਹੁ ਫੰਧਾ ॥	ਗਉ ਕਬ, ਅਸ ੫੧, ੧*: ੨	-	੩੩੪
ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥	ਸੋਰ ੪, ਵਾਰ, ੬ : ੪	-	੬੪੫
ਜਾ ਪਕਾ ਤਾ ਕਟਿਆ ਰਹੀ ਸੁ ਪਲਰਿ ਵਾੜਿ ॥	ਮਾਝ ੧, ਵਾਰ ੧੧ ਸ, ੧, ੧ : ੧	-	੧੪੨
ਜਾਂ ਪੰਚ ਰਾਸੀ ਤਾਂ ਤੀਰਥ ਵਾਸੀ ॥	ਆਸਾ ੧, ੨੫, ੧ : ੨	-	੩੫੬
ਜਾਪ ਤਾਪ ਅਨੇਕ ਕਰਣੀ ਸਫਲ ਸਿਮਰਤ ਨਾਮ ॥	ਗੂਜ ੫, ੨੯, ੨ : ੧	-	੫੦੨
ਜਾਪ ਤਾਪ ਸੀਲ ਨਹੀ ਧਰਮ ॥	ਰਾਮ ੫, ੩੭, ੧ : ੩	-	੮੯੪
ਜਾਪ ਤਾਪ ਕਛੂ ਉਕਤਿ ਨ ਮੋਰੀ ॥	ਆਸਾ ੫, ੨੬, ੪ : ੧	-	੩੭੭
ਜਾਪ ਤਾਪ ਕੋਟਿ ਲਖ ਪੂਜਾ ਹਰਿ ਸਿਮਰਣ ਤੁਲਿ ਨ ਲਾਇਣ ॥	ਨਟ ੫, ੭, ੨ : ੧	-	੯੭੯
ਜਾਪ ਤਾਪ ਗਿਆਨ ਸਭਿ ਧਿਆਨ ॥	ਗਉ ੫, ਸੁਖ ੩, ੧ : ੧	-	੨੬੫
ਜਾਪ ਤਾਪ ਦੇਵਉ ਸਭ ਨੇਮਾ ॥	ਆਸਾ ੫, ੮੪, ੩ : ੧	-	੩੯੧
ਜਾਪ ਤਾਪ ਨੇਮ ਸੁਚਿ ਸੰਜਮ ਨਾਹੀ ਇਨ ਬਿਧੇ ਛੁਟਕਾਰ ॥	ਕਾਨ ੫, ੧੯, ੨ : ੧	-	੧੩੦੧
ਜਾਪ ਤਾਪ ਭਗਤਿ ਸਾ ਪੂਰੀ ਜੋ ਪ੍ਰਭ ਕੈ ਮਨਿ ਭਾਈ ॥	ਧਨਾ ੫, ੧੦, ੪ : ੧	-	੬੭੩
ਜਾਪ ਤਾਪ ਭ੍ਰਮਨ ਬਸੁਧਾ ਕਰਿ ਉਰਧ ਤਾਪ ਲੈ ਗੈਨ ॥	ਧਨਾ ੫, ੧੩, ੨ : ੧	-	੬੭੪
ਜਾ ਪਤਿ ਲੇਖੈ ਨਾ ਪਵੈ ਸਭਾ ਪੂਜ ਖੁਆਰੁ ॥	ਸਿਰੀ ੧, ੮, ੨ : ੩	-	੧੭
ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥	ਆਸਾ ੧, ੩੧, ੨ : ੨	-	੩੫੮
ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥	ਆਸਾ ੧, ੩੧, ੧ : ੩	-	੩੫੮
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥	ਆਸਾ ੧, ੩੧, ੩ : ੨	-	੩੫੮

ਜਿਉ ਉਬਲੀ ਮਜੀਠੈ ਰੰਗੁ ਗਹਗਹਾ ਤਿਉ ਸਚੇ ਨੋ ਜੀਉ ਦੇਇ ॥	ਗਉ ੪, ਵਾਰ ੨੦ ਸ, ੩, ੧ : ੪	-	੩੧੧
ਜਿਉ ਉਲਝਾਇਓ ਬਾਧ ਬੁਧਿ ਕਾ ਮਰਤਿਆ ਨਹੀ ਬਿਸਰਾਨੀ ॥	ਗਉ ੫, ਅਸ ੧੫, ੪ : ੧	-	੨੪੨
ਜਿਉ ਓਡਾ ਕੂਪੁ ਗੁਹਜ ਖਿਨ ਕਾਢੈ ਤਿਉ ਸਤਿਗੁਰਿ ਵਸਤੁ ਲਹਾਈਐ ॥	ਬਸੰ ੪, ੬, ੨ : ੨	-	੧੧੭੯
ਜਿਉ ਅਗਨਿ ਮਰੈ ਜਲਿ ਪਾਇਐ ਤਿਉ ਤ੍ਰਿਸਨਾ ਦਾਸਨਿ ਦਾਸਿ ॥	ਸਿਰੀ ੧, ੨੧, ੨ : ੨	-	੨੨
ਜਿਉ ਅੰਧਕਾਰ ਦੀਪਕ ਪਰਗਾਸੁ ॥	ਗਉ ੫, ਸੁਖ ੧੫, ੩ : ੫	-	੨੮੨
ਜਿਉ ਅੰਧਿਆਰੈ ਦੀਪਕੁ ਪਰਗਾਸਾ ॥	ਮਾਝ ੫, ੨੧, ੩ : ੧	-	੧੦੦
ਜਿਉ ਅਧਿਕਉ ਤਿਉ ਸੁਖੁ ਘਣੋ ਮਨਿ ਤਨਿ ਸਾਂਤਿ ਸਰੀਰ ॥	ਸਿਰੀ ੧, ਅਸ ੧੧, ੨ : ੨	-	੬੦
ਜਿਉ ਅੰਧੁਲੇ ਪੇਖਤ ਹੋਇ ਅਨੰਦ ॥	ਰਾਮ ੫, ਅਸ ੪, ੪ : ੧	-	੯੧੪
ਜਿਉ ਅੰਧੁਲੈ ਹਥਿ ਟੋਹਣੀ ਹਰਿ ਨਾਮੁ ਹਮਾਰੈ ॥	ਆਸਾ ੧, ਅਸ ੨੨, ੬ : ੧	-	੪੨੨
ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥	ਸਿਰੀ ੩, ੬੪, ੨ : ੪	-	੩੯
ਜਿਉ ਅਪੁਨੋ ਸੁਆਮੀ ਸੁਖੁ ਮਾਨੈ ਤਾ ਮਹਿ ਸੋਭਾ ਪਾਵਉ ॥	ਦੇਵ ੫, ੫, ੧ : ੨	-	੫੨੯
ਜਿਉ ਅੰਬਰੀਕਿ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਧਿਆਵੈਗੋ ॥	ਕਾਨ ੪, ਅਸ ੬, ੨ : ੨	-	੧੩੧੧
ਜਿਉ ਆਇਆ ਤਿਉ ਜਾਵਹਿ ਬਉਰੇ ਜਿਉ ਜਨਮੇ ਤਿਉ ਮਰਣੁ ਭਇਆ ॥	ਰਾਮ ੧, ਅਸ ੭, ੧ : ੧	-	੯੦੬
ਜਿਉ ਆਕਾਸੈ ਘੜੂਅਲੋ ਮ੍ਰਿਗ ਤ੍ਰਿਸਨਾ ਭਰਿਆ ॥	ਗੂਜ ਨਾਮ, ੨, ੩ : ੧	-	੫੨੫
ਜਿਉ ਆਕਾਸੈ ਪੰਖੀਅਲੋ ਖੋਜੁ ਨਿਰਖਿਓ ਨ ਜਾਈ ॥	ਗੂਜ ਨਾਮ, ੨, ੨ : ੧	-	੫੨੫
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥	ਸੋਰ ੪, ੪, ੪ : ੨	-	੬੦੬
ਜਿਉ ਆਪਿ ਚਲਾਏ ਤਿਵੈ ਕੋਈ ਚਾਲੈ ਜਿਉ ਹਰਿ ਭਾਵੈ ਭਗਵਾਨਾ ॥	ਬਿਲਾ ੩, ੩, ੩ : ੨	-	੭੯੭
ਜਿਉ ਆਪਿ ਚਲਾਵਹਿ ਤਿਉ ਚਲਦੇ ਕਿਛੁ ਵਸਿ ਨ ਜੰਤਾ ॥	ਮਾਰੂ ੫, ਵਾਰ, ੪ : ੮	-	੧੦੯੫
ਜਿਉ ਆਰਣਿ ਲੋਹਾ ਪਾਇ ਭੰਨਿ ਘੜਾਈਐ ॥	ਸੂਹੀ ੧, ਅਸ ੪, ੧ : ੧	-	੭੫੨
ਜਿਉ ਸਤਸੰਗਤਿ ਤਰਿਓ ਜੁਲਾਹੋ ਸੰਤ ਜਨਾ ਮਨਿ ਭਾਵੈਗੋ ॥	ਕਾਨ ੪, ਅਸ ੩, ੬ : ੨	-	੧੩੦੯
ਜਿਉ ਸੰਪੈ ਤਿਉ ਬਿਪਤਿ ਹੈ ਬਿਧ ਨੇ ਰਚਿਆ ਸੋ ਹੋਇ ॥	ਗਉ ਕਬ, ਅਸ ੬੩, ੩ : ੨	-	੩੩੭
ਜਿਉ ਸਲਲੈ ਸਲਲ ਉਠਹਿ ਬਹੁ ਲਹਰੀ ਮਿਲਿ ਸਲਲੈ ਸਲਲ ਸਮਣੇ ॥	ਨਟ ੪, ੬, ੨ : ੨	-	੯੭੭
ਜਿਉ ਸਾਸ ਬਿਨਾ ਮਿਰਤਕ ਕੀ ਲੋਥਾ ॥	ਗਉ ੫, ਸੁਖ ੧੩, ੫ : ੬	-	੨੮੦
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥	ਆਸਾ ੧, ਵਾਰ, ੨੧ : ੪	-	੪੭੪
ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥	ਸਿਰੀ ੧, ੩੩, ੧ : ੨	-	੨੫
ਜਿਉ ਸਾਬੁਨਿ ਕਾਪਰ ਊਜਲ ਹੋਤ ॥	ਰਾਮ ੫, ਅਸ ੪, ੫ : ੩	-	੯੧੪
ਜਿਉ ਸੁਪਨਾ ਅਰੁ ਪੇਖਨਾ ਐਸੇ ਜਗ ਕਉ ਜਾਨਿ ॥	ਸਲੋ ੯, ੨੩ : ੧	-	੧੪੨੭
ਜਿਉ ਸੁਪਨੈ ਹੋਇ ਬੈਸਤ ਰਾਜਾ ॥	ਗਉ ੫, ੮੦, ੨ : ੩	-	੧੭੯
ਜਿਉ ਸੁਪਨੈ ਨਿਸਿ ਭੁਲੀਐ ਜਬ ਲਗਿ ਨਿਦ੍ਰਾ ਹੋਇ ॥	ਸਿਰੀ ੧, ਅਸ ੧੪, ੭ : ੧	-	੬੩
ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥	ਕਲਿ ੪, ਅਸ ੫, ੪ : ੧	-	੧੩੨੬
ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ ॥	ਸੋਰ ੪, ਵਾਰ ੪ ਸ, ੩, ੨ : ੨	-	੬੪੪
ਜਿਉ ਕੰਚਨ ਸੋਹਾਗਾ ਢਾਲੈ ॥	ਰਾਮ ੧, ਓਅੰ, ੧੮ : ੨	-	੯੩੨
ਜਿਉ ਕੰਚਨੁ ਬੈਸੰਤਰਿ ਤਾਇਓ ਮਲੁ ਕਾਟੀ ਕਟਿਤ ਉਤਾਰੀ ॥	ਧਨਾ ੪, ੧, ੨ : ੨	-	੬੬੬
ਜਿਉ ਕਨਿਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ॥	ਸਾਰ ੫, ੩, ੨ : ੧	-	੧੨੦੩
ਜਿਉ ਕਪਿ ਕੇ ਕਰ ਮੁਸਟਿ ਚਨਨ ਕੀ ਲੁਬਧਿ ਨ ਤਿਆਗੁ ਦਇਓ ॥	ਗਉ ਕਬ, ਅਸ ੫੯, ੧ : ੧	-	੩੩੬
ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥	ਕਾਨ ੪, ੧੧, ੨ : ੧	-	੧੨੯੭
ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ ॥	ਗਉ ਕਬ, ਅਸ ੫੫, ੩ : ੨	-	੩੩੫
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥	ਦੇਵ ੫, ੩੭, ੧ : ੧	-	੫੩੫
ਜਿਉ ਕਾਪੁਰਖੁ ਪੁਚਾਰੈ ਨਾਰੀ ॥	ਗਉ ੫, ੧੬੦, ੧ : ੨	-	੧੯੮
ਜਿਉ ਕਾਮੀ ਕਾਮਿ ਲੁਭਾਵੈ ॥	ਸੋਰ ੫, ੮੩, ੨ : ੧	-	੬੨੯
ਜਿਉ ਕਿਰਪਨ ਕੇ ਨਿਰਾਰਥ ਦਾਮ ॥	ਗਉ ੫, ਸੁਖ ੫, ੬ : ੮	-	੨੬੯
ਜਿਉ ਕਿਰਤ ਸੰਜੋਗਿ ਚਲਿਓ ਨਰ ਨਿੰਦਕੁ ਪਗੁ ਨਾਗਨਿ ਛੁਹਿ ਜਲਿਆ ॥	ਕਲਿ ੪, ੭, ੨ : ੨	-	੧੩੧੯
ਜਿਉ ਕੁੰਚਰੁ ਤਦੂਐ ਪਕਰਿ ਚਲਾਇਓ ਕਰਿ ਊਪਰੁ ਕਢਿ ਨਿਸਤਾਰੇ ॥	ਨਟ ੪, ਅਸ ੪, ੧*: ੨	-	੯੮੨
ਜਿਉ ਕੁੰਚਰੁ ਨਾਇ ਖਾਕੁ ਸਿਰਿ ਛਾਣੈ ॥	ਆਸਾ ੪, ੫੯, ੩ : ੨	-	੩੬੭

ਜਿਉ ਕੁਰੰਕ ਨਾਦ ਕਰਨ ਸਮਾਨੇ ॥	ਰਾਮ ੫, ਅਸ ੪, ੬ : ੩	੯੧੪
ਜਿਉ ਕੁਰੰਕ ਨਿਸਿ ਨਾਦੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥	ਧਨਾ ਨਾਮ, ੩, ੧ : ੨	੬੯੩
ਜਿਉ ਕੂਕਰ ਜੂਠਨ ਮਹਿ ਪਾਇ ॥	ਗਉ ੫, ਅਸ ੧੦, ੧ : ੨	੨੪੦
ਜਿਉ ਕੂਕਰੁ ਹਰਕਾਇਆ ਧਾਵੈ ਦਹ ਦਿਸ ਜਾਇ ॥	ਸਿਰੀ ੫, ੯੧, ੨ : ੧	੫੦
ਜਿਉ ਕੋਕਿਲ ਕਉ ਅੰਬੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥	ਧਨਾ ਨਾਮ, ੩, ੨ : ੨	੬੯੩
ਜਿਉ ਖੇਲਾਵਹਿ ਤਿਉ ਖੇਲਣਹਾਰੇ ॥	ਮਾਰੂ ੫, ਸੋਲਾ ੧੦, ੪ : ੨	੧੦੮੧
ਜਿਉ ਗਾਈ ਕਉ ਗੋਇਲੀ ਰਾਖਹਿ ਕਰਿ ਸਾਰਾ ॥	ਗਉ ੧, ਅਸ ੧੭, ੧ : ੧	੨੨੮
ਜਿਉ ਗੂੰਗਾ ਮਨ ਮਹਿ ਬਿਸਮਾਦੁ ॥	ਬਿਲਾ ੫, ੧, ੫ : ੨	੮੦੧
ਜਿਉ ਗੂੰਗੇ ਸਾਕਰ ਮਨੁ ਮਾਨਿਆ ॥	ਗਉ ਕਬ, ੧੮, ੧ : ੪	੩੨੭
ਜਿਉ ਗੁਰ ਉਪਦੇਸਿ ਤਰੇ ਪ੍ਰਹਿਲਾਦਾ ਗੁਰੁ ਸੇਵਕ ਪੈਜ ਰਖਾਵੈਗੋ ॥	ਕਾਨ ੪, ਅਸ ੬, ੧ : ੨	੧੩੧੧
ਜਿਉ ਗੋਡਹੁ ਤਿਉ ਤੁਮ੍ ਸੁਖ ਪਾਵਹੁ ਕਿਰਤੁ ਨ ਮੇਟਿਆ ਜਾਈ ॥	ਬਸੰ ੧, ੯, ੩ : ੨	੧੧੭੧
ਜਿਉ ਗ੍ਰਸਤ ਬਿਖਈ ਧੰਧੁ ॥	ਬਿਲਾ ੫, ਅਸ ੨, ੮ : ੪	੮੩੮
ਜਿਉ ਚਕਵੀ ਸੂਰਜ ਆਸ ॥	ਬਿਲਾ ੫, ਅਸ ੨, ੬ : ੫	੮੩੮
ਜਿਉ ਚਕਵੀ ਸੂਰਜ ਕੀ ਆਸ ॥	ਰਾਮ ੫, ਅਸ ੪, ੬ : ੧	੯੧੪
ਜਿਉ ਚੰਦਨ ਸੰਗਿ ਬਸੈ ਨਿੰਮੁ ਬਿਰਖਾ ਗੁਨ ਚੰਦਨ ਕੇ ਬਸਖੇ ॥	ਨਟ ੪, ੩, ੨ : ੨	੯੭੬
ਜਿਉ ਚੰਦਨ ਨਿਕਟਿ ਵਸੈ ਹਿਰਡੁ ਬਪੁੜਾ ਤਿਉ ਸਤਸੰਗਤਿ ਮਿਲਿ ਪਤਿਤ ਪਰਵਾਣੁ ॥	ਗੋਂਡ ੪, ੪, ੩ : ੨	੮੬੧
ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥	ਸੋਰ ੧, ਅਸ ੧, ੬ : ੪	੬੩੫
ਜਿਉ ਚਾਤ੍ਰਿਕ ਜਲ ਪ੍ਰੇਮ ਪਿਆਸਾ ॥	ਗਉ ੧, ਅਸ ੧੧, ੮ : ੧	੨੨੬
ਜਿਉ ਚਾਤ੍ਰਿਕ ਬੂੰਦ ਕੀ ਪਿਆਸ ॥	ਰਾਮ ੫, ਅਸ ੪, ੬ : ੨	੯੧੪
ਜਿਉ ਚਾਤ੍ਰਿਕੁ ਜਲ ਬਿਨੁ ਬਿਲਲਾਵੈ ਬਿਨੁ ਜਲ ਪਿਆਸ ਨ ਜਾਈ ॥	ਸੋਰ ੪, ੮, ੨ : ੧	੬੦੭
ਜਿਉ ਚੋਰੁ ਹਿਰਤ ਨਿਸੰਗ ॥	ਬਿਲਾ ੫, ਅਸ ੨, ੮ : ੨	੮੩੮
ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥	ਕਾਨ ੪, ੧੧, ੧ : ੨	੧੨੯੭
ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥	ਸੋਰ ੪, ਵਾਰ ੭ ਸ, ੩, ੨ : ੨	੬੪੫
ਜਿਉ ਜਨ ਚੰਦ੍ਰਹਾਂਸੁ ਦੁਖਿਆ ਧ੍ਰਿਸਟਬੁਧੀ ਅਪੁਨਾ ਘਰੁ ਲੂਕੀ ਜਾਰੇ ॥	ਨਟ ੪, ਅਸ ੪, ੬ : ੨	੯੮੨
ਜਿਉ ਜਨਨੀ ਸੁਤੁ ਜਣਿ ਪਾਲਤੀ ਰਾਖੈ ਨਦਰਿ ਮਝਾਰਿ ॥	ਗਉ ੪, ੫੧, ੧ : ੧	੧੬੮
ਜਿਉ ਜਨਨੀ ਗਰਭੁ ਪਾਲਤੀ ਸੁਤ ਕੀ ਕਰਿ ਆਸਾ ॥	ਗਉ ੪, ੪੬, ੧ : ੧	੧੬੫
ਜਿਉ ਜਲ ਊਪਰਿ ਫੇਨੁ ਬੁਦਬੁਦਾ ਤੈਸਾ ਇਹੁ ਸੰਸਾਰਾ ॥	ਮਲਾ ੩, ੧, ੪ : ੨	੧੨੫੭
ਜਿਉ ਜਲ ਅੰਤਰਿ ਕਮਲੁ ਬਿਗਾਸੀ ਆਪੇ ਬਿਗਸਿ ਧਿਆਇਦਾ ॥	ਮਾਰੂ ੧, ਸੋਲਾ ੧੬, ੬ : ੩	੧੦੩੬
ਜਿਉ ਜਲ ਅੰਭ ਊਪਰਿ ਕਮਲ ਨਿਰਾਰੇ ॥	ਆਸਾ ੧, ੧੫, ੨ : ੪	੩੫੩
ਜਿਉ ਜਲ ਕਮਲ ਪ੍ਰੀਤਿ ਅਤਿ ਭਾਰੀ ਬਿਨੁ ਜਲ ਦੇਖੇ ਸੁਕਲੀਧੇ ॥	ਬਸੰ ੪, ੫, ੨ : ੨	੧੧੭੯
ਜਿਉ ਜਲ ਕੁੰਚਰੁ ਤਦੂਐ ਬਾਂਧਿਓ ਹਰਿ ਚੇਤਿਓ ਮੋਖ ਮੁਖਨੇ ॥	ਨਟ ੪, ੫, ੩ : ੨	੯੭੬
ਜਿਉ ਜਲ ਛੋਡਿ ਬਾਹਰਿ ਭਇਓ ਮੀਨਾ ॥	ਗਉ ਕਬ, ੧੫, ੧ : ੧	੩੨੬
ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥	ਕਾਨ ੪, ੧, ੨ : ੨	੧੨੯੪
ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ ॥	ਮਾਰੂ ੫, ਸੋਲਾ ੫, ੮ : ੩	੧੦੭੬
ਜਿਉ ਜਲ ਤਰੰਗ ਜਲੁ ਜਲਹਿ ਸਮਾਂਵਹਿ ਨਾਨਕ ਆਪੇ ਆਪਿ ਰਮਈਆ ॥	ਬਿਲਾ ੪, ਅਸ ੩, ੮ : ੨	੮੩੫
ਜਿਉ ਜਲ ਤਰੰਗ ਫੇਨੁ ਜਲ ਹੋਈ ਹੈ ਸੇਵਕ ਠਾਕੁਰ ਭਏ ਏਕਾ ॥	ਸਾਰ ੫, ੨੭, ੧ : ੨	੧੨੦੯
ਜਿਉ ਜਲ ਦੁਧ ਭਿੰਨ ਭਿੰਨ ਕਾਢੈ ਚੁਣਿ ਹੰਸੁਲਾ ਤਿਉ ਦੇਹੀ ਤੇ ਚੁਣਿ ਕਾਢੈ ਸਾਧੂ ਹਉਮੈ ਤਾਤਿ ॥	ਮਲਾ ੪, ੫, ੨ : ੨	੧੨੬੪
ਜਿਉ ਜਲ ਬਿਹੂਨ ਮਛੁਲੀ ਤੜਫੜਾਇ ॥	ਗਉ ੫, ਸੁਖ ੧੩, ੬ : ੨	੨੮੦
ਜਿਉ ਜਲ ਮਹਿ ਕਮਲੁ ਅਲਿਪਤੁ ਹੈ ਐਸੀ ਬਣਤ ਬਣਾਇ ॥	ਮਲਾ ੧, ਵਾਰ, ੭ : ੬	੧੨੮੧
ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥	ਰਾਮ ੩, ਵਾਰ ੭ ਸ, ੩, ੨ : ੭	੯੪੯
ਜਿਉ ਜਲ ਮਹਿ ਜਲੁ ਆਇ ਖਟਾਨਾ ॥	ਗਉ ੫, ਸੁਖ ੧੧, ੮ : ੭	੨੭੮
ਜਿਉ ਜਲ ਮਾਝੈ ਮਾਛਲੋ ਮਾਰਗੁ ਪੇਖਣੋ ਨ ਜਾਈ ॥	ਗੂਜ ਨਾਮ, ੨, ੨ : ੨	੫੨੫
ਜਿਉ ਜਲ ਮੀਨ ਜਲੰ ਜਲ ਪ੍ਰੀਤਿ ਹੈ ਖਿਨੁ ਜਲ ਬਿਨੁ ਫੂਟਿ ਮਰੀਜੈ ॥	ਕਲਿ ੪, ਅਸ ੩, ੫ : ੨	੧੩੨੪

ਜਿਉ ਤੂੰ ਰਾਖਹਿ ਤਿਉ ਰਹਾ ਤੇਰਾ ਦਿਤਾ ਪੈਨਾ ਖਾਉ ॥	ਮਾਝ ੫, ਦਿਨ ੧, ੪ : ੪	੧੩੭
ਜਿਉ ਤੂ ਰਾਖਹਿ ਤਿਉ ਰਹਾ ਪ੍ਰਭ ਅਗਮ ਅਪਾਰੇ ॥	ਬਿਲਾ ੫, ੫੭, ੩ : ੨	੮੧੫
ਜਿਉ ਤੂੰ ਰਾਖਹਿ ਤਿਉ ਰਹਾ ਮੁਖਿ ਨਾਮੁ ਹਮਾਰੇ ॥	ਆਸਾ ੧, ਅਸ਼ ੧੯, ੧*: ੨	੪੨੧
ਜਿਉ ਤੂ ਰਾਖਹਿ ਤਿਵ ਹੀ ਰਹਣਾ ਤੁਮ੍ਰਾ ਪੈਨੈ ਖਾਇ ॥	ਸਾਰ ੫, ੯੮, ੧ : ੨	੧੨੨੩
ਜਿਉ ਤੂੰ ਰਾਖਹਿ ਤਿਵ ਹੀ ਰਹਣਾ ਦੁਖੁ ਸੁਖੁ ਦੇਵਹਿ ਕਰਹਿ ਸੋਈ ॥	ਆਸਾ ੧, ੨੨, ੩ : ੨	੩੫੬
ਜਿਉ ਤੂ ਰਾਖਹਿ ਤਿਵੈ ਰਹਾਉ ॥	ਬਸੰ ੧, ਅਸ ੪, ੪ : ੨	੧੧੮੯
ਜਿਉ ਦੀਪ ਪਤਨ ਪਤੰਗ ॥	ਬਿਲਾ ੫, ਅਸ ੨, ੮ : ੧	੮੩੮
ਜਿਉ ਦੂਧ ਜਲਹਿ ਸੰਜੋਗੁ ॥	ਬਿਲਾ ੫, ਅਸ ੨, ੭ : ੩	੮੩੮
ਜਿਉ ਧਰਣੀ ਕਉ ਇੰਦ੍ਰ ਬਾਲਹਾ ਕੁਸਮ ਬਾਸੁ ਜੈਸੇ ਭਵਰਲਾ ॥	ਧਨਾ ਨਾਮ, ੩, ੨ : ੧	੬੯੩
ਜਿਉ ਧਰਤੀ ਸੋਭ ਕਰੇ ਜਲੁ ਬਰਸੈ ਤਿਉ ਸਿਖੁ ਗੁਰ ਮਿਲਿ ਬਿਗਸਾਈ ॥	ਸੂਹੀ ੪, ਅਸ ੧, ੧੬ : ੧	੭੫੮
ਜਿਉ ਧਰਤੀ ਚਰਣ ਤਲੇ ਤੇ ਊਪਰਿ ਆਵੈ ਤਿਉ ਨਾਨਕ ਸਾਧ ਜਨਾ ਜਗਤੁ ਆਣਿ ਸਭੁ ਪੈਰੀ ਪਾਏ ॥	ਸੂਹੀ ੪, ੧੨, ੪ : ੨	੭੩੫
ਜਿਉ ਨਚਾਏ ਤਿਉ ਤਿਉ ਨਚਨਿ ਸਿਰਿ ਸਿਰਿ ਕਿਰਤ ਵਿਹਾਣੀਆ ॥	ਮਾਰੂ ੫, ਅਸ ੮, ੭ : ੩	੧੦੨੦
ਜਿਉ ਨਟੂਆ ਤੰਤੁ ਵਜਾਏ ਤੰਤੀ ਤਿਉ ਵਾਜਹਿ ਜੰਤ ਜਨਾ ॥	ਬਿਲਾ ੪, ੧, ੧ : ੨	੭੯੮
ਜਿਉ ਨਰਪਤਿ ਸੁਪਨੈ ਭੇਖਾਰੀ ॥	ਗਉ ੫, ੭੧, ੩ : ੩	੧੭੬
ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥	ਗਉ ਕਬ, ਅਸ ੫੭, ੩ : ੧	੩੩੬
ਜਿਉ ਨਾਨਕ ਆਪਿ ਨਚਾਇਦਾ ਤਿਵ ਹੀ ਕੋ ਨਚਾ ॥	ਮਾਰੂ ੩, ਵਾਰ, ੨੨ : ੬	੧੦੯੪
ਜਿਉ ਨਿਗੁਰਾ ਬਹੁ ਬਾਤਾ ਜਾਣੈ ਓਹੁ ਹਰਿ ਦਰਗਹ ਹੈ ਭ੍ਰਸਟੀ ॥	ਦੇਵ ੪, ੬, ੧ : ੨	੫੨੮
ਜਿਉ ਨਿਰਧਨੁ ਧਨੁ ਦੇਖਿ ਸੁਖੁ ਪਾਵੈ ॥	ਮਾਝ ੫, ੨੧, ੨ : ੨	੧੦੦
ਜਿਉ ਪਸਰੀ ਸੂਰਜ ਕਿਰਣਿ ਜੋਤਿ ॥	ਬਸੰ ੪, ੧, ੧ : ੧	੧੧੭੭
ਜਿਉ ਪਕਰਿ ਦ੍ਰੋਪਤੀ ਦੁਸਟਾਂ ਆਨੀ ਹਰਿ ਹਰਿ ਲਾਜ ਨਿਵਾਰੇ ॥	ਨਟ ੪, ਅਸ ੫, ੧*: ੨	੯੮੨
ਜਿਉ ਪਕਾ ਰੋਗੀ ਵਿਲਲਾਇ ॥	ਧਨਾ ੧, ੫, ੧ : ੪	੬੬੧
ਜਿਉ ਪੰਖੀ ਇਕਤ੍ਰ ਹੋਇ ਫਿਰਿ ਬਿਛੁਰੈ ਥਿਰੁ ਸੰਗਤਿ ਹਰਿ ਹਰਿ ਧਿਆਇਲੇ ॥	ਗੋਂਡ ੫, ੨, ੨ : ੨	੮੬੨
ਜਿਉ ਪੰਖੀ ਕਪੋਤਿ ਆਪੁ ਬਨ੍ਹਾਇਆ ਮੇਰੀ ਜਿੰਦੁੜੀਏ ਤਿਉ ਮਨਮੁਖ ਸਭਿ ਵਸਿ ਕਾਲੇ ਰਾਮ ॥	ਬਿਹਾ ੪, ੨, ੩ : ੨	੫੩੮
ਜਿਉ ਪਾਖਾਣੁ ਨਾਵ ਚੜਿ ਤਰੈ ॥	ਗਉ ੫, ਸੁਖ ੧੫, ੩ : ੩	੨੮੨
ਜਿਉ ਪਾਣੀ ਕਾਗਦੁ ਬਿਨਸਿ ਜਾਤ ਹੈ ਤਿਉ ਮਨਮੁਖ ਗਰਭਿ ਗਲਾਵੈ ॥	ਗਉ ੪, ੫੯, ੩ : ੨	੧੭੧
ਜਿਉ ਪਾਵਕ ਸੰਗਿ ਸੀਤ ਕੋ ਨਾਸ ॥	ਰਾਮ ੫, ਅਸ ੪, ੫ : ੧	੯੧੪
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ॥	ਗਉ ੫, ਸੁਖ ੧੩, ੬ : ੪	੨੮੦
ਜਿਉ ਪਾਵਕੁ ਈਧਨਿ ਨਹੀ ਧ੍ਰਾਪੈ ਬਿਨੁ ਹਰਿ ਕਹਾ ਅਘਾਈ ॥	ਧਨਾ ੫, ੬, ੧*: ੨	੬੭੨
ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥	ਸਲੋ ੩, ੧੨ : ੧	੧੪੧੩
ਜਿਉ ਪ੍ਰਹਿਲਾਦੁ ਹਰਣਾਖਸਿ ਗ੍ਰਸਿਓ ਹਰਿ ਰਾਖਿਓ ਹਰਿ ਸਰਨਾ ॥	ਬਿਲਾ ੪, ੧, ੨ : ੨	੭੯੯
ਜਿਉ ਪ੍ਰਗਾਸਿਆ ਮਾਟੀ ਕੁੰਭੇਉ ॥	ਪ੍ਰਭਾ ਨਾਮ, ੩, ੨ : ੧	੧੩੫੧
ਜਿਉ ਪ੍ਰਤਿਬਿੰਬੁ ਬਿੰਬ ਕਉ ਮਿਲੀ ਹੈ ਉਦਕ ਕੁੰਭੁ ਬਿਗਰਾਨਾ ॥	ਆਸਾ ਕਬ, ੧, ੪ : ੧	੪੭੫
ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥	ਗਉ ੫, ਸੁਖ ੧੧, ੭ : ੮	੨੭੮
ਜਿਉ ਪ੍ਰਭੁ ਰਾਖੈ ਤਿਵ ਹੀ ਰਹੈ ॥	ਗਉ ੫, ਸੁਖ ੧੧, ੬ : ੯	੨੭੭
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ ਤਿਉ ਸਿਖੁ ਗੁਰ ਬਿਨੁ ਮਰਿ ਜਾਈ ॥	ਸੂਹੀ ੪, ਅਸ ੧, ੧੫ : ੧	੭੫੭
ਜਿਉ ਫੁਰਮਾਵਹਿ ਤਿਉ ਚਲਾ ਸਚੁ ਲਾਲ ਪਿਆਰੇ ॥	ਮਾਰੂ ੧, ਅਸ ੪, ੧*: ੨	੧੦੧੦
ਜਿਉ ਬਸੁਧਾ ਕੋਊ ਖੋਦੈ ਕੋਊ ਚੰਦਨ ਲੇਪ ॥	ਗਉ ੫, ਸੁਖ ੮, ੧ : ੮	੨੭੨
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥	ਕੇਦਾ ੪, ੧, ੪ : ੨	੧੧੧੮
ਜਿਉ ਬਨ ਫਲ ਪਾਕੇ ਭੁਇ ਗਿਰਹਿ ਬਹੁਰਿ ਨ ਲਾਗਹਿ ਡਾਰ ॥	ਸਲੋ ਕਬ, ੩੦ : ੨	੧੩੬੬
ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ ॥	ਵਡ ੧, ਅਲਾ ੪, ੪ : ੪	੫੮੧
ਜਿਉ ਬਾਰਿਕੁ ਪੀ ਖੀਰੁ ਅਘਾਵੈ ॥	ਮਾਝ ੫, ੨੧, ੨ : ੧	੧੦੦
ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥	ਬਸੰ ੪, ੫, ੧ : ੨	੧੧੭੮
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥	ਆਸਾ ੫, ੧੦੧, ੪ : ੧	੩੯੬

ਜਿਉ ਬਾਲੂ ਘਰ ਠਉਰ ਨ ਠਾਈ ॥	ਪ੍ਰਭਾ ੫, ਅਸ ੨, ੭ : ੪	੧੩੪੮
ਜਿਉ ਬਿਖਈ ਹੇਰੈ ਪਰ ਨਾਰੀ ॥	ਗੋਂਡ ਨਾਮ, ੨, ੩ : ੧	੮੭੩
ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥	ਗਉ ੫, ੮੦, ੨ : ੧	੧੭੯
ਜਿਉ ਬਿਨੁ ਅਮਲੈ ਅਮਲੀ ਮਰਿ ਜਾਈ ਹੈ ਤਿਉ ਹਰਿ ਬਿਨੁ ਹਮ ਮਰਿ ਜਾਤੀ ॥	ਧਨਾ ੪, ੫, ੧*: ੨	੬੬੮
ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ॥	ਗਉ ੫, ਸੁਖ ੨੧, ੮ : ੧੦	੨੯੨
ਜਿਉ ਬੁਆੜੁ ਤਿਲੁ ਖੇਤ ਮਾਹਿ ਦੁਹੇਲਾ ॥	ਗਉ ੫, ਸੁਖ ੧੩, ੬ : ੬	੨੮੦
ਜਿਉ ਬੇਸੁਆ ਕੇ ਘਰਿ ਪੂਤੁ ਜਮਤੁ ਹੈ ਤਿਸੁ ਨਾਮੁ ਪਰਿਓ ਹੈ ਧ੍ਰਕਟੀ ॥	ਦੇਵ ੪, ੬, ੧*: ੨	੫੨੮
ਜਿਉ ਬੇਸੁਆ ਪੂਤ ਬਾਪੁ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੇ ॥	ਮਾਰੂ ੧, ਸੋਲਾ ੯, ੫ : ੩	੧੦੨੯
ਜਿਉ ਬੇਸ੍ਵਾ ਕੇ ਪਰੈ ਅਖਾਰਾ ॥	ਭੈਰ ਨਾਮ, ੮, ੩ : ੧	੧੧੬੫
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥	ਰਾਮ ੩, ਵਾਰ ੮ ਸ, ੩, ੧ : ੪	੯੫੦
ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥	ਸਲੋ ੩, ੫੨ : ੪	੧੩੮੦
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥	ਦੇਵ ੫, ੩੪, ੨ : ੧	੫੩੫
ਜਿਉ ਬੋਹਿਥੁ ਭੈ ਸਾਗਰ ਮਾਹਿ ॥	ਗਉ ੫, ੭੯, ੨ : ੧	੧੭੯
ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥	ਸਿਰੀ ੩, ੬੩, ੪ : ੨	੩੯
ਜਿਉ ਬੋਲਾਵਹਿ ਤਿਉ ਬੋਲਹ ਸੁਆਮੀ ਕੁਦਰਤਿ ਕਵਨ ਹਮਾਰੀ ॥	ਗੂਜ ੫, ਅਸ ੧, ੮ : ੧	੫੦੮
ਜਿਉ ਭਏ ਦਾਦੁਰ ਪਾਨੀ ਮਾਹੀ ॥	ਗਉ ਕਬ, ੫, ੧ : ੨	੩੨੪
ਜਿਉ ਭਾਵੀ ਤਿਉ ਨਾਮੁ ਜਪਾਇ ॥	ਗਉ ੧, ੧੦, ੩ : ੨	੧੫੪
ਜਿਉ ਭਾਵੈ ਤਿਉ ਕਰਹਿ ਨਿਬੇਰਾ ॥	ਭੈਰ ੫, ੧੮, ੪ : ੨	੧੧੪੦
ਜਿਉ ਭਾਵੈ ਤਿਉ ਕਰਿ ਪ੍ਰਤਿਪਾਲਾ ॥	ਆਸਾ ੫, ੨੨, ੪ : ੨	੩੭੬
ਜਿਉ ਭਾਵੈ ਤਿਉ ਮੋਹਿ ਪ੍ਰਤਿਪਾਲ ॥	ਬਿਲਾ ੫, ੧੨੧, ੧*: ੧	੮੨੮
ਜਿਉ ਭਾਵੈ ਤਿਉ ਰਖਸੀ ਆਪੇ ਕਰੇ ਰਜਾਇ ॥	ਵਡ ੩, ਅਸ ੧, ੮ : ੨	੫੬੫
ਜਿਉ ਭਾਵੈ ਤਿਉ ਰਖਹੁ ਅਰਦਾਸਿ ॥	ਪ੍ਰਭਾ ੧, ਅਸ ੬, ੨ : ੨	੧੩੪੫
ਜਿਉ ਭਾਵੈ ਤਿਉ ਰਖਹੁ ਗੁਸਾਈ ॥	ਭੈਰ ੫, ੪੧, ੪ : ੪	੧੧੪੭
ਜਿਉ ਭਾਵੈ ਤਿਉ ਰਖੁ ਤੂੰ ਸਚਿਆ ਨਾਨਕ ਮਨਿ ਆਸ ਤੇਰੀ ਵਡ ਵਡੇ ॥	ਗਉ ੪, ਵਾਰ, ੩੩ : ੫	੩੧੭
ਜਿਉ ਭਾਵੈ ਤਿਉ ਰਖੁ ਤੂ ਸਭ ਕਰੇ ਤੇਰਾ ਕਰਾਇਆ ॥	ਮਾਝ ੧, ਵਾਰ, ੩ : ੩	੧੩੯
ਜਿਉ ਭਾਵੈ ਤਿਉ ਰਖੁ ਤੂ ਗੁਰ ਸਬਦਿ ਬੁਝਾਹੀ ॥	ਰਾਮ ੩, ਵਾਰ, ੨ : ੩	੯੪੭
ਜਿਉ ਭਾਵੈ ਤਿਉ ਰਖੁ ਤੂ ਜਨ ਨਾਨਕ ਨਾਮੁ ਬਖਸਿ ॥	ਗਉ ੪, ਵਾਰ ੨੫ ਸ, ੪, ੧ : ੪	੩੧੪
ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥	ਧਨਾ ੪, ੧੩, ੪ : ੨	੬੭੦
ਜਿਉ ਭਾਵੈ ਤਿਉ ਰਖੁ ਤੂੰ ਮੈ ਤੁਝ ਬਿਨੁ ਕਵਨੁ ਭਤਾਰੁ ॥	ਸਿਰੀ ੧, ਅਸ ੧੨, ੩ : ੩	੬੧
ਜਿਉ ਭਾਵੈ ਤਿਉ ਰਾਖਹਿ ਰਹਣਾ ਗੁਰਮੁਖਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੮, ੫ : ੩	੧੦੫੧
ਜਿਉ ਭਾਵੈ ਤਿਉ ਰਾਖਹਿ ਰਾਖੁ ॥	ਰਾਮ ੧, ਓਅੰ, ੨੫ : ੩	੯੩੩
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਣਿ ਤੁਮ੍ਾਰੀ ॥	ਦੇਵ ੪, ੫, ੨ : ੨	੫੨੮
ਜਿਉ ਭਾਵੈ ਤਿਉ ਰਾਖਹੁ ਸੁਆਮੀ ਜਨ ਨਾਨਕ ਸਰਨਿ ਦੁਆਰੇ ॥	ਧਨਾ ੫, ੧, ੪ : ੨	੬੭੦
ਜਿਉ ਭਾਵੈ ਤਿਉ ਰਾਖਹੁ ਸੁਆਮੀ ਮਾਰਗੁ ਗੁਰਹਿ ਪਠਾਇਆ ॥	ਸੂਹੀ ੫, ੪੬, ੧*: ੩	੭੪੬
ਜਿਉ ਭਾਵੈ ਤਿਉ ਰਾਖਹੁ ਹਰਿ ਜੀਉ ਜਨ ਨਾਨਕ ਸਬਦਿ ਸਲਾਹੀ ਜੀਉ ॥	ਸੋਰ ੧, ੯, ੪ : ੨	੫੯੮
ਜਿਉ ਭਾਵੈ ਤਿਉ ਰਾਖਹੁ ਮੇਰੇ ਸੁਆਮੀ ਏਹ ਤੇਰੀ ਵਡਿਆਈ ॥	ਪ੍ਰਭਾ ੩, ੪, ੧*: ੨	੧੩੩੩
ਜਿਉ ਭਾਵੈ ਤਿਉ ਰਾਖਹੁ ਰਹਣਾ ਤੁਮ ਸਿਉ ਕਿਆ ਮੁਕਰਾਈ ਹੇ ॥	ਮਾਰੂ ੧, ਸੋਲਾ ੧, ੧ : ੩	੧੦੨੦
ਜਿਉ ਭਾਵੈ ਤਿਉ ਰਾਖਿ ਲੇ ॥	ਬਸੰ ੫, ੪, ੪ : ੩	੧੧੮੧
ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥	ਆਸਾ ੪, ਛੰਤ ੧੭, ੪ : ੧	੪੫੦
ਜਿਉ ਭਾਵੈ ਤਿਉ ਰਾਖੁ ਤੂੰ ਹਰਿ ਨਾਮੁ ਮਿਲੈ ਆਚਾਰੁ ॥	ਸਿਰੀ ੧, ਅਸ ੩, ੧*: ੨	੫੪
ਜਿਉ ਭਾਵੈ ਤਿਉ ਰਾਖੁ ਤੂੰ ਨਾਨਕੁ ਤੇਰਾ ਦਾਸੁ ॥	ਸਿਰੀ ੪, ਵਾਰ ੯ ਸ, ੩, ੨ : ੮	੮੬
ਜਿਉ ਭਾਵੈ ਤਿਉ ਰਾਖੁ ਤੂ ਮੈ ਅਵਰੁ ਨ ਦੂਜਾ ਕੋਇ ॥	ਸਿਰੀ ੧, ੧੬, ੧*: ੨	੨੦
ਜਿਉ ਭਾਵੈ ਤਿਉ ਰਾਖੁ ਤੂੰ ਮੈ ਹਰਿ ਨਾਮੁ ਅਧਾਰੁ ॥	ਸਿਰੀ ੧, ਅਸ ੧੪, ੧ : ੩	੬੨
ਜਿਉ ਭਾਵੈ ਤਿਉ ਰਾਖੁ ਦਇਆਲਾ ॥	ਆਸਾ ੧, ਅਸ ੯, ੩ : ੨	੪੧੬

ਜਿਸ ਕਉ ਨਦਰਿ ਕਰੇ ਗੁਰੁ ਪੂਰਾ ॥	ਮਾਰੂ ੧, ਸੋਲ਼ਾ ੨੨, ੫ : ੧	- ੧੦੪੩
ਜਿਸ ਕਉ ਪੂਰਬਿ ਲਿਖਿਆ ਤਿਨਿ ਸਤਿਗੁਰ ਚਰਨ ਗਹੇ ॥	ਸਿਰੀ ੫, ੭੬, ੨ : ੩	- ੪੪
ਜਿਸ ਕਉ ਬਿਸਰੈ ਪ੍ਰਾਨਪਤਿ ਦਾਤਾ ਸੋਈ ਗਨਹੁ ਅਭਾਗਾ ॥	ਧਨਾ ੫, ੪੭, ੧ : ੧	- ੬੮੨
ਜਿਸ ਕਉ ਮੇਲੇ ਸੁਰਤਿ ਸਮਾਏ ॥	ਮਾਰੂ ੧, ਸੋਲਾ ੨੨, ੩ : ੧	- ੧੦੪੨
ਜਿਸ ਕਉ ਰਾਖੈ ਸਿਰਜਨਹਾਰੁ ॥	ਗੋਂਡ ੫, ੧੮, ੩ : ੩	- ੮੬੭
ਜਿਸ ਕਉ ਰਿਦੈ ਵਿਗਾਸੁ ਹੈ ਭਾਉ ਦੂਜਾ ਨਾਹੀ ॥	ਗਉ ੪, ੫੨, ੪ : ੧	- ੧੬੮
ਜਿਸ ਕਾ ਅੰਗੁ ਕਰੇ ਮੇਰਾ ਪਿਆਰਾ ॥	ਮਾਝ ੫, ੨੪, ੩ : ੧	- ੧੦੧
ਜਿਸ ਕਾ ਅਨੁ ਧਨੁ ਸਹਜਿ ਨ ਜਾਨਾ ॥	ਆਸਾ ੧, ਅਸ ੬, ੭ : ੧	- ੪੧੪
ਜਿਸ ਕਾ ਇਹੁ ਖੇਲੁ ਸੋਈ ਕਰਿ ਵੇਖੈ ਜਨ ਨਾਨਕ ਨਾਮੁ ਸਮਾਰੇ ॥	ਗਉ ੪, ਵਾਰ ੨੧ ਸ, ੪, ੧ : ੮	- ੩੧੨
ਜਿਸ ਕਾ ਇਹੁ ਤਨੁ ਧਨੁ ਸੋ ਫਿਰਿ ਲੇਵੈ ਅੰਤਰਿ ਸਹਸਾ ਦੂਖੁ ਪਇਆ ॥	ਰਾਮ ੧, ਅਸ ੭, ੭ : ੨	- ੯੦੬
ਜਿਸ ਕਾ ਸਭੁ ਕਿਛੁ ਤਿਸ ਕਾ ਹੋਇ ॥	ਆਸਾ ੫, ੭੧, ੧ : ੧	- ੩੮੮
ਜਿਸ ਕਾ ਸਾਸੁ ਨ ਕਾਢਤ ਆਪਿ ॥	ਗਉ ੫, ਸੁਖ ੧੭, ੫ : ੩	- ੨੮੫
ਜਿਸ ਕਾ ਸਾ ਸੋਈ ਪ੍ਰਤਿਪਾਲਕੁ ਹਤਿ ਤਿਆਗੀ ਹਉਮੈ ਹੰਤਨਾ ॥	ਮਾਰੂ ੫, ਸੋਲਾ ੯, ੭ : ੩	- ੧੦੮੦
ਜਿਸ ਕਾ ਸਾ ਸੋ ਤਿਨ ਹੀ ਲੀਆ ਭੂਲਾ ਰੋਵਣਹਾਰਾ ਹੇ ॥	ਮਾਰੂ ੧, ਸੋਲਾ ੭, ੭ : ੩	- ੧੦੨੭
ਜਿਸ ਕਾ ਸਾ ਤਿਸ ਤੇ ਫਲੁ ਪਾਇਆ ॥	ਮਾਝ ੫, ੩੮, ੪ : ੧	- ੧੦੫
ਜਿਸ ਕਾ ਸਾ ਤਿਨ ਹੀ ਮੇਲਿ ਲੀਆ ਜੋਤੀ ਜੋਤਿ ਸਮਾਇਆ ॥	ਸੂਹੀ ੫, ਛੰਤ ੫, ੩ : ੫	- ੭੮੦
ਜਿਸ ਕਾ ਸਾ ਤਿਨ ਹੀ ਰਖਿ ਲੀਆ ਸਗਲ ਜੁਗਤਿ ਬਣਿ ਆਈ ॥	ਗੂਜ ੫, ੯, ੩ : ੧	- ੪੯੮
ਜਿਸ ਕਾ ਸਾ ਤਿਨ ਹੀ ਰਖਿ ਲੀਆ ਪੂਰਨ ਪ੍ਰਭ ਕੀ ਭਾਤੀ ॥	ਧਨਾ ੫, ੪੩, ੨ : ੧	- ੬੮੧
ਜਿਸ ਕਾ ਸਾ ਤਿਨਿ ਕਿਰਪਾ ਧਾਰੀ ॥	ਗਉ ੫, ਸੁਖ ੧੮, ੭ : ੭	- ੨੮੭
ਜਿਸ ਕਾ ਸਾ ਤਿਨਿ ਲੀਆ ਮਿਲਾਇ ॥	ਗਉ ੫, ਸੁਖ ੨੦, ੩ : ੯	- ੨੮੯
ਜਿਸ ਕਾ ਕਾਰਜੁ ਤਿਨ ਹੀ ਕੀਆ ਮਾਣਸੁ ਕਿਆ ਵੇਚਾਰਾ ਰਾਮ ॥	ਸੂਹੀ ੫, ਛੰਤ ੧੦, ੩ : ੧	- ੭੮੪
ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ ॥	ਵਡ ੧, ਅਲਾ ੨, ੧ : ੪	- ੫੭੯
ਜਿਸ ਕਾ ਕੋਇ ਕੋਈ ਕੋਇ ਕੋਇ ॥	ਗਉ ੧, ੨, ੪ : ੧	- ੧੫੧
ਜਿਸ ਕਾ ਗ੍ਰਿਹੁ ਤਿਨਿ ਦੀਆ ਤਾਲਾ ਕੁੰਜੀ ਗੁਰ ਸਉਪਾਈ ॥	ਗਉ ੫, ੧੨੨*, ੩ : ੧	- ੨੦੫
ਜਿਸ ਕਾ ਜਾਸੁ ਸੁਨਤ ਭਵ ਤਰੀਐ ਤਾ ਸਿਉ ਰੰਗੁ ਨ ਲਾਵਸਿ ਰੇ ॥	ਮਾਰੂ ੫, ੭, ੩ : ੧	- ੧੦੦੦
ਜਿਸ ਕਾ ਜੀਉ ਤਿਸੁ ਆਗੈ ਧਰੈ ॥	ਧਨਾ ੧, ੪, ੩ : ੨	- ੬੬੧
ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥	ਧਨਾ ੫, ੫, ੧ : ੧	- ੬੭੧
ਜਿਸ ਕਾ ਤੂ ਤਿਸ ਕਾ ਸਭੁ ਕੋਇ ॥	ਰਾਮ ੫, ੪੨, ੧ : ੩	- ੮੯੬
ਜਿਸ ਕਾ ਦੀਆ ਪੈਨੈ ਖਾਇ ॥	ਗਉ ੫, ੧੪੫, ੧ : ੧	- ੧੯੫
ਜਿਸ ਕਾ ਨਾਹਿ ਕੋਇ ਹਾਂ ॥	ਆਸਾ ੫, ੧੬੨, ੩ : ੧	- ੪੧੦
ਜਿਸ ਕਾ ਪਿਤਾ ਤੂ ਹੈ ਮੇਰੇ ਸੁਆਮੀ ਤਿਸੁ ਬਾਰਿਕ ਭੂਖ ਕੈਸੀ ॥	ਮਲਾ ੫, ੨, ੩ : ੧	- ੧੨੬੬
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥	ਟੋਡੀ ੫, ੧੨, ੧ : ੨	- ੭੧੪
ਜਿਸ ਕਾ ਭਰਮੁ ਗਇਆ ਤਿਨਿ ਸਾਚੁ ਪਛਾਨਾ ॥	ਗਉ ਕਬ, ਅਸ ੩੬, ੬ : ੨	- ੩੩੦
ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥	ਗਉ ੫, ੮੦, ੪ : ੧	- ੧੭੯
ਜਿਸ ਕੀ ਓਟ ਤਿਸੈ ਕੀ ਆਸਾ ॥	ਭੈਰ ੫, ੩੨, ੪ : ੧	- ੧੧੪੪
ਜਿਸ ਕੀ ਅਟਕ ਤਿਸ ਤੇ ਛੁਟੀ ਤਉ ਕਹਾ ਕਰੈ ਕੋਟਵਾਰ ॥	ਮਾਰੂ ੫, ੧੪, ੨ : ੨	- ੧੦੦੨
ਜਿਸ ਕੀ ਆਸਾ ਤਿਸ ਹੀ ਸਉਪਿ ਕੈ ਏਹੁ ਰਹਿਆ ਨਿਰਬਾਣੁ ॥	ਪ੍ਰਭਾ ੧, ੮, ੪ : ੧	- ੧੩੨੯
ਜਿਸ ਕੀ ਸੇਵਾ ਸਭੁ ਕਿਛੁ ਲਹੈ ॥	ਬਸੰ ੫, ੯, ੧ : ੪	- ੧੧੮੨
ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ ॥	ਗਉ ੫, ਸੁਖ ੧੬, ੭ : ੭	- ੨੮੫
ਜਿਸ ਕੀ ਤਿਸ ਕੀ ਕਰਿ ਮਾਨੁ ॥	ਰਾਮ ੫, ੪੨, ੧ : ੧	- ੮੯੬
ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥	ਫੁਨ ੫, ੨੧ : ੧	- ੧੩੬੩
ਜਿਸ ਕੀ ਬਸਤੁ ਤਿਸੁ ਆਗੈ ਰਾਖੈ ॥	ਗਉ ੫, ਸੁਖ ੫, ੨ : ੭	- ੨੬੮
ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥	ਗਉ ੩, ੨੮, ੧*: ੧	- ੧੬੦
ਜਿਸ ਕੀ ਮਾਨਿ ਲੇਇ ਸੁਖਦਾਤਾ ॥	ਗਉ ੫, ੧੦੫, ੪*: ੨	- ੧੮੭
ਜਿਸ ਕੀ ਮੀਰਾ ਰਾਖੈ ਆਣਿ ॥	ਆਸਾ ੫, ੨੧, ੨ : ੨	- ੩੭੬
ਜਿਸ ਕੀ ਰਚਨਾ ਸੋ ਬਿਧਿ ਜਾਣੈ ਗੁਰਮੁਖਿ ਗਿਆਨੁ ਵੀਚਾਰਾ ॥	ਪ੍ਰਭਾ ੧, ੧੫, ੨ : ੨	- ੧੩੩੧
ਜਿਸ ਕੀ ਵਸਤੁ ਸੋਈ ਲੈ ਜਾਇਗਾ ਰੋਸੁ ਕਿਸੈ ਸਿਉ ਕੀਜੈ ॥	ਸਾਰ ੪, ਵਾਰ ੨੪ ਸ, ੩, ੨ : ੨	- ੧੨੪੬

ਜਿਸ ਕੀ ਵਸਤੁ ਤਿਸੁ ਚੇਤਹੁ ਪ੍ਰਾਣੀ ਕਰਿ ਹਿਰਦੈ ਗੁਰਮੁਖਿ ਬੀਚਾਰਿ ॥	ਸਿਰੀ ੪, ਪਹ ੩, ੧ : ੫	੭੬
ਜਿਸ ਕੀ ਵਸਤੁ ਪ੍ਰਭੁ ਲਏ ਸੁਆਮੀ ਜਨ ਉਬਰੇ ਸਬਦੁ ਕਮਾਇ ਜੀਉ ॥	ਆਸਾ ੪, ਛੰਤ ੧੩, ੨ : ੫	੪੪੭
ਜਿਸ ਕੀ ਵਥੁ ਸੋਈ ਪ੍ਰਭੁ ਜਾਣੈ ਜਿਸ ਨੋ ਦੇਇ ਸੁ ਪਾਏ ॥	ਸੋਰ ੪, ੯, ੩ : ੧	੬੦੭
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥	ਸੂਹੀ ੫, ੫੭, ੧ : ੧	੭੪੯
ਜਿਸ ਕੇ ਸੇ ਤਿਨ ਹੀ ਪ੍ਰਤਿਪਾਰੇ ॥	ਮਾਝ ੫, ੩੯, ੨ : ੧	੧੦੫
ਜਿਸ ਕੇ ਸੇ ਤਿਨਿ ਰਖੇ ਹਟਾਇ ॥	ਗੋਂਡ ੫, ੧੧, ੪ : ੨	੮੬੫
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹਾਲੇ ਬਿਨਸੇ ਸੋਗ ਸੰਤਾਪ ॥	ਟੋਡੀ ੫, ੧੪, ੧ : ੧	੭੧੪
ਜਿਸ ਕੇ ਚਲਤ ਨ ਜਾਹੀ ਲਖਣੇ ਨਾਨਕ ਤਿਸਹਿ ਧਿਆਏ ॥	ਸੂਹੀ ੫, ਛੰਤ ੨, ੪ : ੬	੭੭੮
ਜਿਸ ਕੇ ਚਾਕਰ ਤਿਸ ਕੀ ਸੇਵਾ ॥	ਮਾਰੂ ੧, ਸੋਲਾ ੫, ੨ : ੧	੧੦੨੪
ਜਿਸ ਕੇ ਜੀਅ ਤਿਨ ਹੀ ਰਖਿ ਲੀਨੇ ਮੇਰੇ ਪ੍ਰਭ ਕਉ ਕਿਰਪਾ ਆਈ ॥	ਮਲਾ ੫, ੧੬, ੧*: ੨	੧੨੬੯
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥	ਬਿਲਾ ੫, ੧੧੨, ੧ : ੧	੮੨੬
ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ ॥	ਆਸਾ ੧, ਵਾਰ, ੨੦ : ੪	੪੭੪
ਜਿਸ ਕੇ ਜੀਅ ਪਰਾਣ ਹੈ ਮਨਿ ਵਸਿਐ ਸੁਖੁ ਹੋਇ ॥	ਸਿਰੀ ੧, ੧੧, ੨ : ੩	੧੮
ਜਿਸ ਕੇ ਧਾਰੇ ਧਰਣਿ ਅਕਾਸੁ ॥	ਬਸੰ ੫, ੯, ੨ : ੧	੧੧੮੨
ਜਿਸ ਕੇ ਰਾਖੇ ਹੋਇ ਹਰਿ ਆਪਿ ॥	ਭੈਰ ੫, ੨੮, ੪ : ੧	੧੧੪੩
ਜਿਸ ਕੈ ਅੰਤਰਿ ਸਾਚੁ ਵਸਾਵੈ ॥	ਗਉ ੧, ਅਸ ੬, ੨ : ੧	੨੨੩
ਜਿਸ ਕੈ ਅੰਤਰਿ ਬਸੈ ਨਿਰੰਕਾਰੁ ॥	ਗਉ ੫, ਸੁਖ ੫, ੭ : ੭	੨੬੯
ਜਿਸ ਕੈ ਅੰਤਰਿ ਰਾਜ ਅਭਿਮਾਨੁ ॥	ਗਉ ੫, ਸੁਖ ੧੨, ੧ : ੧	੨੭੮
ਜਿਸ ਕੈ ਸੁਆਮੀ ਵਲਿ ਨਿਰਭਉ ਸੋ ਭਈ ॥	ਰਾਮ ੫, ਵਾਰ, ੭ : ੫	੯੬੧
ਜਿਸ ਕੈ ਹਿਰਦੈ ਮੰਤ੍ਰੁ ਦੇ ਹਰੀ ॥	ਗਉ ੫, ਅਸ ੨, ੮ : ੨	੨੩੬
ਜਿਸ ਕੈ ਹੁਕਮਿ ਇੰਦੁ ਵਰਸਦਾ ਤਿਸ ਕੈ ਸਦ ਬਲਿਹਾਰੈ ਜਾਂਉ ॥	ਮਲਾ ੧, ਵਾਰ ੧੮ ਸ, ੩, ੨ : ੨	੧੨੮੫
ਜਿਸ ਕੈ ਕਰਮਿ ਲਿਖਿਆ ਧੁਰਿ ਕਰਤੈ ਨਾਨਕ ਜਨ ਕੇ ਪੂਰਨ ਕਾਮ ॥	ਧਨਾ ੫, ੫੧, ੨ : ੨	੬੮੩
ਜਿਸ ਕੈ ਡਰਿ ਭੈ ਭਾਗੀਐ ਅੰਮ੍ਰਿਤੁ ਤਾ ਕੋ ਨਾਉ ॥	ਮਾਰੂ ੧, ਅਸ ੩, ੧ : ੨	੧੦੧੦
ਜਿਸ ਕੈ ਦੀਐ ਰਹੈ ਅਘਾਇ ॥	ਗਉ ੫, ਸੁਖ ੧੪, ੧ : ੩	੨੮੧
ਜਿਸ ਕੈ ਮਸਤਕਿ ਹਾਥੁ ਗੁਰੁ ਧਰੈ ॥	ਰਾਮ ੫, ੫੩, ੨ : ੧	੮੯੯
ਜਿਸ ਕੈ ਮਸਤਕਿ ਕਰਮੁ ਹੋਇ ਸੋ ਸੇਵਾ ਲਾਗਾ ॥	ਰਾਮ ੫, ਵਾਰ, ੧੭ : ੧	੯੬੪
ਜਿਸ ਕੈ ਮਸਤਕਿ ਗੁਰ ਹਾਥੁ ਤਿਸੁ ਹਿਰਦੈ ਹਰਿ ਗੁਣ ਟਿਕਹਿ ॥	ਤੁਖਾ ੪, ਛੰਤ ੩, ੪ : ੨	੧੧੧੫
ਜਿਸ ਕੈ ਮਨਿ ਪਾਰਬ੍ਰਹਮ ਕਾ ਨਿਵਾਸੁ ॥	ਗਉ ੫, ਸੁਖ ੯, ੬ : ੧	੨੭੪
ਜਿ ਸਤਿਗੁਰ ਨੋ ਮਿਲਿ ਮੰਨੇ ਸੁ ਹਲਤਿ ਪਲਤਿ ਸਿਝੈ ਜਿ ਵੇਮੁਖੁ ਹੋਵੈ ਸੁ ਫਿਰੈ ਭਰਿਸਟ ਥਾਨੁ ॥	ਬਿਲਾ ੪, ਵਾਰ, ੧੦ : ੪	੮੫੩
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ ॥	ਰਾਮ ੩, ਵਾਰ ੧੦ ਸ, ੩, ੧ : ੨	੯੫੧
ਜਿ ਸਤਿਗੁਰੁ ਸੇਵਨਿ ਸੇ ਉਬਰੇ ਹਰਿ ਸੇਤੀ ਲਿਵ ਲਾਇ ॥	ਸਿਰੀ ੩, ਅਸ ੧੯, ੧ : ੨	੬੫
ਜਿ ਸਤਿਗੁਰੁ ਸੇਵੇ ਆਪਣਾ ਤਿਸ ਨੋ ਪੂਜੇ ਸਭੁ ਕੋਇ ॥	ਗੂਜ ੩, ਵਾਰ ੯ ਸ, ੩, ੧ : ੧	੫੧੧
ਜਿ ਸਤਿਗੁਰੁ ਸੇਵੇ ਸੋ ਪਰਵਾਣੁ ॥	ਮਾਰੂ ੩, ਸੋਲਾ ੨੧, ੧੩ : ੧	੧੦੬੫
ਜਿਸ ਤੂੰ ਦੇਵਹਿ ਤਿਸਹਿ ਬੁਝਾਈ ॥	ਗੂਜ ਨਾਮ, ੧, ੨ : ੨	੫੨੫
ਜਿਸ ਤੇ ਉਪਜਿਅੜਾ ਤਿਨਿ ਲੀਆ ਸਮਾਈ ਰਾਮ ॥	ਬਿਹਾ ੫, ੫, ੪ : ੨	੫੪੫
ਜਿਸ ਤੇ ਉਪਜਿਆ ਤਿਸਹਿ ਪਛਾਨੁ ॥	ਬਿਲਾ ੫, ੧੦੭, ੧*: ੧	੮੨੫
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਇਆ ਕੀਮਤਿ ਕਹਣੁ ਨ ਜਾਏ ॥	ਸੂਹੀ ੫, ਛੰਤ ੨, ੪ : ੫	੭੭੮
ਜਿਸ ਤੇ ਉਪਜਿਆ ਤਿਸੁ ਮਾਹਿ ਸਮਾਨਾ ॥	ਗਉ ੫, ਸੁਖ ੧੭, ੨ : ੬	੨੮੫
ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ ॥	ਬਸੰ ੫, ਵਾਰ, ੨ : ੫	੧੧੯੩
ਜਿਸ ਤੇ ਉਪਜੇ ਤਿਸਹਿ ਨ ਚੇਤਹਿ ਧ੍ਰਿਗੁ ਜੀਵਣੁ ਧ੍ਰਿਗੁ ਖਾਈ ॥	ਮਲਾ ੪, ੭, ੧ : ੪	੧੨੬੫
ਜਿਸ ਤੇ ਉਪਜੇ ਤਿਸ ਹੀ ਜੈਸੇ ॥	ਰਾਮ ੧, ਸਿਗੋ, ੫੨ : ੪	੯੪੩
ਜਿਸ ਤੇ ਉਪਜੇ ਤਿਸੁ ਮਹਿ ਪਰਵੇਸ ॥	ਰਾਮ ੫, ੪੯, ੪ : ੨	੮੯੮
ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥	ਗਉ ੫, ਸੁਖ ੧੪, ੮ : ੭	੨੮੨
ਜਿਸ ਤੇ ਉਪਜੈ ਤਿਸ ਤੇ ਬਿਨਸੈ ਅੰਤੇ ਨਾਮੁ ਸਖਾਈ ॥	ਰਾਮ ੩, ਅਸ ੨, ੪ : ੧	੯੦੯
ਜਿਸ ਤੇ ਉਪਜੈ ਤਿਸ ਤੇ ਬਿਨਸੈ ਘਟਿ ਘਟਿ ਸਚੁ ਭਰਪੂਰਿ ॥	ਸਿਰੀ ੧, ੧੬, ੨ : ੨	੨੦
ਜਿਸ ਤੇ ਸੁਖ ਪਾਵਹਿ ਮਨ ਮੇਰੇ ਸੋ ਸਦਾ ਧਿਆਇ ਨਿਤ ਕਰ ਜੁਰਨਾ ॥	ਗੋਂਡ ੪, ੩, ੪ : ੧	੮੬੧

ਜਿਸ ਤੇ ਸੁਤਾ ਸੋ ਜਾਗਾਏ ਗੁਰਮਤਿ ਸੋਝੀ ਪਾਵਣਿਆ ॥	ਮਾਝ ੩, ਅਸ ੫, ੬ : ੩	੧੧੨
ਜਿਸ ਤੇ ਸੁਤਾ ਨਾਨਕਾ ਜਾਗਾਏ ਸੋਈ ॥	ਆਸਾ ੧, ਅਸ ੧੩, ੫ : ੧	੪੧੮
ਜਿਸ ਤੇ ਸੋਝੀ ਮਨਿ ਪਈ ਮਿਲਿਆ ਪੁਰਖੁ ਸੁਜਾਣੁ ॥	ਸਿਰੀ ੫, ੭੪, ੪ : ੨	੪੩
ਜਿਸ ਤੇ ਹੋਆ ਸੋਈ ਕਰਿ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪਰਵਾਣੁ ॥	ਪ੍ਰਭਾ ੧, ੮, ੪ : ੨	੧੩੨੯
ਜਿਸ ਤੇ ਹੋਆ ਸੋਈ ਪਰੁ ਜਾਣੈ ਜਾਂ ਉਸ ਹੀ ਮਾਹਿ ਸਮਾਇ ॥	ਪ੍ਰਭਾ ੧, ੮, ੧ : ੨	੧੩੨੯
ਜਿਸ ਤੇ ਹੋਆ ਤਿਸਹਿ ਸਮਾਣਾ ਚੂਕਿ ਗਇਆ ਪਾਸਾਰਾ ॥	ਮਲਾ ੩, ੧, ੪ : ੩	੧੨੫੮
ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ ॥	ਸੂਹੀ ੫, ਛੰਤ ੨, ੨ : ੪	੭੭੮
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥	ਗਉ ੪, ੫੬, ੧ : ੨	੧੬੯
ਜਿਸ ਤੇ ਪਾਈਐ ਹਰਿ ਪੁਰਖੁ ਸੁਜਾਨੁ ॥	ਆਸਾ ੫, ੧੪, ੫ : ੨	੩੭੪
ਜਿਸ ਤੇ ਬਿਰਥਾ ਕੋਇ ਨਾਹਿ ॥	ਮਾਲੀ ੫, ੫, ੨ : ੨	੯੮੭
ਜਿਸ ਤੇ ਲਾਗੇ ਤਿਨਹਿ ਨਿਵਾਰੇ ਪ੍ਰਭ ਜੀਉ ਅਪਣੀ ਕਿਰਪਾ ਧਾਰੀ ॥	ਰਾਮ ੫, ਅਸ ੮, ੨ : ੧	੯੧੬
ਜਿਸ ਦਾ ਸਾਹਿਬੁ ਡਾਢਾ ਹੋਇ ॥	ਬਿਲਾ ੩, ਵਾ ੨, ੪ : ੧	੮੪੨
ਜਿਸ ਦਾ ਹਟੁ ਸੋਈ ਵਥੁ ਜਾਣੈ ਗੁਰਮੁਖਿ ਦੇਇ ਨ ਪਛੋਤਾਇਦਾ ॥	ਮਾਰੂ ੩, ਸੋਲਾ ੨੨, ੧੪ : ੩	੧੦੬੬
ਜਿਸ ਦਾ ਕਰਤਾ ਮਿਤ੍ਰੁ ਸਭਿ ਕਾਜ ਸਵਾਰਿਆ ॥	ਰਾਮ ੫, ਵਾਰ, ੬ : ੪	੯੬੦
ਜਿਸ ਦਾ ਕੀਤਾ ਸਭੁ ਕਿਛੁ ਹੋਵੈ ਤਿਸ ਨੋ ਪਰਵਾਹ ਨਾਹੀ ਕਿਸੈ ਕੇਰੀ ॥	ਬਿਹਾ ੪, ਵਾਰ, ੧੬ : ੧	੫੫੪
ਜਿਸ ਦਾ ਜੀਉ ਤਿਸੁ ਮਿਲਿ ਰਹੈ ਹਰਿ ਵਸੈ ਮਨਿ ਆਇ ॥	ਰਾਮ ੩, ਅਨੰ, ੩੦ : ੪	੯੨੧
ਜਿਸ ਦਾ ਜੀਉ ਪਰਾਣੁ ਹੈ ਅੰਤਰਿ ਜੋਤਿ ਅਪਾਰਾ ॥	ਮਾਝ ੧, ਵਾਰ, ੬ : ੭	੧੪੦
ਜਿਸ ਦਾ ਦਿਤਾ ਸਭੁ ਕਿਛੁ ਲੈਣਾ ॥	ਮਾਝ ੫, ੧੯, ੩ : ੧	੧੦੦
ਜਿਸ ਦਾ ਦਿਤਾ ਖਾਣਾ ਪੈਨਣਾ ਸੋ ਮਨਿ ਨ ਵਸਿਓ ਗੁਣਤਾਸੁ ॥	ਸਲੋ ੩, ੩੧ : ੨	੧੪੧੬
ਜਿਸ ਦਾ ਦਿਤਾ ਖਾਵਣਾ ਤਿਸੁ ਕਹੀਐ ਸਾਬਾਸਿ ॥	ਆਸਾ ੧, ਵਾਰ, ੨੨ : ੫	੪੭੪
ਜਿਸ ਦਾ ਪਿੰਡੁ ਪਰਾਣ ਹੈ ਤਿਸ ਕੀ ਸਿਰਿ ਕਾਰ ॥	ਗਉ ੩, ਅਸ ੯, ੩ : ੧	੨੩੩
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥	ਗਉ ੪, ਵਾਰ ੧੨ ਸ, ੪, ੨ : ੩	੩੦੬
ਜਿਸ ਦੀ ਤੁਧੁ ਭਾਵੈ ਤਿਸ ਦੀ ਤੂ ਮੰਨਿ ਲੈਹਿ ਸੋ ਜਨੁ ਸਾਬਾਸਿ ॥	ਬਿਹਾ ੪, ਵਾਰ, ੨ : ੪	੫੪੯
ਜਿਸ ਦੀ ਪੈਜ ਰਖੈ ਹਰਿ ਸੁਆਮੀ ਸੋ ਸਚਾ ਹਰਿ ਜਾਨੁ ॥	ਬਿਹਾ ੪, ਵਾਰ, ੧੪ : ੫	੫੫੪
ਜਿਸ ਦੈ ਅੰਦਰਿ ਸਚੁ ਹੈ ਸੋ ਸਚਾ ਨਾਮੁ ਮੁਖਿ ਸਚੁ ਅਲਾਏ ॥	ਮਾਝ ੧, ਵਾਰ ੫ ਸ, ੪, ੨ : ੧	੧੪੦
ਜਿਸ ਦੈ ਹੋਵੈ ਵਲਿ ਸੁ ਕਦੇ ਨ ਹਾਰਦਾ ॥	ਗੂਜ ੫, ਵਾਰ, ੪ : ੭	੫੧੯
ਜਿਸ ਦੈ ਚਿਤਿ ਵਸਿਆ ਮੇਰਾ ਸੁਆਮੀ ਤਿਸ ਨੋ ਕਿਉ ਅੰਦੇਸਾ ਕਿਸੈ ਗਲੈ ਦਾ ਲੋੜੀਐ ॥	ਬਿਹਾ ੪, ਵਾਰ, ੪ : ੧	੫੫੦
ਜਿਸ ਦੈ ਵਸਿ ਸਭੁ ਕਿਛੁ ਸੋ ਸਭ ਦੂ ਵਡਾ ਸੋ ਮੇਰੇ ਮਨ ਸਦਾ ਧਿਆਈਐ ॥	ਗੋਂਡ ੪, ੫, ੪ : ੧	੮੬੧
ਜਿਸ ਨਉ ਆਪਿ ਦਇਆਲੁ ਹੋਇ ਸੋ ਗੁਰਮੁਖਿ ਨਾਮਿ ਸਮਾਇ ॥	ਸਿਰੀ ੩, ੩੬, ੨ : ੪	੨੭
ਜਿਸ ਨੋ ਅਪਣੀ ਨਦਰਿ ਕਰੇਇ ॥	ਪ੍ਰਭਾ ੩, ੭, ੧ : ੩	੧੩੩੫
ਜਿਸ ਨੋ ਆਇਆ ਪ੍ਰੇਮ ਰਸੁ ਤਿਸੈ ਹੀ ਜਰਣੇ ॥	ਗਉ ੫, ਵਾਰ, ੯ : ੩	੩੨੦
ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ ॥	ਆਸਾ ੧, ਅਸ ੧੨, ੩ : ੩	੪੧੭
ਜਿਸ ਨੋ ਆਪਿ ਚਲਾਏ ਸੋਇ ॥	ਬਸੰ ੩, ੪, ੪ : ੨	੧੧੬੯
ਜਿਸ ਨੋ ਆਪਿ ਦਇਆਲੁ ਤਿਸੁ ਮਨਿ ਵੁਠਿਆ ॥	ਗੂਜ ੫, ਵਾਰ, ੧੨ : ੭	੫੨੧
ਜਿਸ ਨੋ ਆਪਿ ਦੇਇ ਵਡਿਆਈ ਹਰਿ ਕੈ ਨਾਮਿ ਸਮਾਵਣਿਆ ॥	ਮਾਝ ੩, ਅਸ ੪, ੩ : ੩	੧੧੧
ਜਿਸ ਨੋ ਆਪਿ ਬੁਝਾਏ ਬੂਝੈ ਕੋਈ ॥	ਮਾਰੂ ੩, ਸੋਲਾ ੧੯, ੮ : ੨	੧੦੬੩
ਜਿਸ ਨੋ ਆਪਿ ਮਿਲਾਏ ਸੋ ਬੂਝੈ ਭਗਤਿ ਭਾਇ ਭਉ ਜਾਈ ਹੇ ॥	ਮਾਰੂ ੩, ਸੋਲਾ ੩, ੧੦ : ੩	੧੦੪੬
ਜਿਸ ਨੋ ਆਪਿ ਮਿਲਾਵੈ ਸੋਇ ॥	ਭੈਰ ੩, ੪, ੪ : ੨	੧੧੨੮
ਜਿਸ ਨੋ ਆਪਿ ਲਏ ਲੜਿ ਲਾਇ ॥	ਧਨਾ ੫, ੨੪, ੩ : ੧	੬੭੭
ਜਿਸ ਨੋ ਆਪੇ ਰੰਗੇ ਸੁ ਰਪਸੀ ਸਤਸੰਗਤਿ ਮਿਲਾਇ ॥	ਆਸਾ ੩, ਅਸ ੩੧, ੫ : ੧	੪੨੭
ਜਿਸ ਨੋ ਇਕੋ ਰੰਗੁ ਭਗਤੁ ਸੋ ਜਾਨਣੋ ॥	ਰਾਮ ੫, ਵਾਰ, ੧੩ : ੬	੯੬੩
ਜਿਸ ਨੋ ਸਚਾ ਦੇਇ ਸੁ ਪਾਏ ॥	ਮਾਰੂ ੩, ਸੋਲਾ ੧੯, ੭ : ੧	੧੦੬੩
ਜਿਸ ਨੋ ਸਚੁ ਦੇਇ ਸੋਈ ਸਚੁ ਪਾਏ ਸਚੇ ਸਚਿ ਮਿਲਾਇਦਾ ॥	ਮਾਰੂ ੩, ਸੋਲਾ ੨੦, ੮ : ੩	੧੦੬੪

ਜਿਸ ਨੋ ਸਤਿਗੁਰ ਨਾਲਿ ਹਰਿ ਸਰਧਾ ਲਾਏ ਤਿਸੁ ਹਰਿ ਧਨ ਕੀ ਵੰਡ ਹਥਿ ਆਵੈ ਜਿਸ ਨੋ ਕਰਤੈ ਧੁਰਿ ਲਿਖਿ ਪਾਇਆ ॥	ਬਿਲਾ ੪, ਵਾਰ, ੯ : ੩	-	੮੫੩
ਜਿਸ ਨੋ ਸਤਿਗੁਰੁ ਮੇਲੇ ਸੁ ਗੁਣ ਰਵੈ ਗੁਣ ਆਖਿ ਵਖਾਣੀ ॥	ਗਉ ੪, ਵਾਰ, ੫ : ੪	-	੩੦੨
ਜਿਸ ਨੋ ਸਾਹਿਬੁ ਵਡਾ ਕਰੇ ਸੋਈ ਵਡ ਜਾਣੀ ॥	ਗਉ ੪, ਵਾਰ, ੫ : ੧	-	੩੦੨
ਜਿਸ ਨੋ ਸਾਚਾ ਸਿਫਤੀ ਲਾਏ ॥	ਮਾਰੂ ੧, ੧੨, ੧*: ੧	-	੯੯੩
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥	ਸੂਹੀ ੪, ੧੧, ੧ : ੧	-	੭੩੪
ਜਿਸ ਨੋ ਹਰਿ ਜੀਉ ਕਰੇ ਕਿਰਪਾ ਸਦਾ ਹਰਿ ਕੇ ਗੁਣ ਗਾਏ ॥	ਗਉ ੩, ਛੰਤ ੫, ੪ : ੫	-	੨੪੭
ਜਿਸ ਨੋ ਹਰਿ ਭਗਤਿ ਸਚੁ ਬਖਸੀਅਨੁ ਸੋ ਸਚਾ ਸਾਹੁ ॥	ਬਿਲਾ ੪, ਵਾਰ, ੭ : ੧	-	੮੫੨
ਜਿਸ ਨੋ ਹੋਆ ਨਾਥੁ ਕ੍ਰਿਪਾਲਾ ॥	ਰਾਮ ੫, ੧੩, ੪ : ੧	-	੮੮੬
ਜਿਸ ਨੋ ਹੋਇ ਕ੍ਰਿਪਾਲੁ ਤਿਸ ਕਾ ਦੂਖੁ ਜਾਇ ॥	ਗੂਜ ੫, ਵਾਰ, ੧੪ : ੩	-	੫੨੧
ਜਿਸ ਨੋ ਹੋਇ ਦਇਆਲੁ ਹਰਿ ਨਾਮੁ ਸੇਇ ਲੇਹਿ ॥	ਗੂਜ ੫, ਵਾਰ, ੧੧ : ੬	-	੫੨੧
ਜਿਸ ਨੋ ਹੋਹਿ ਕ੍ਰਿਪਾਲੁ ਸੁ ਨਾਮੁ ਧਿਆਈਐ ॥	ਗੂਜ ੫, ਵਾਰ, ੧੧ : ੮	-	੫੨੧
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥	ਰਾਮ ੩, ਅਨੰ, ੧੫ : ੪	-	੯੧੯
ਜਿਸ ਨੋ ਕਰਤਾ ਵਿਸਰੈ ਤਿਸਹਿ ਵਿਛੋੜਾ ਸੋਗੁ ਜੀਉ ॥	ਸੂਹੀ ੫, ਅਸ ੩, ੩ : ੩	-	੭੬੦
ਜਿਸ ਨੋ ਕਰਮਿ ਪਰਾਪਤਿ ਹੋਵੈ ਸੋ ਜਨੁ ਨਿਰਮਲੁ ਥੀਵੈ ॥	ਸੋਰ ੫, ੨੭, ੨ : ੨	-	੬੧੬
ਜਿਸ ਨੋ ਕਰਮੁ ਹੋਵੈ ਧੁਰਿ ਪੂਰਾ ਤਿਨਿ ਗੁਰਮੁਖਿ ਹਰਿ ਨਾਮੁ ਧਿਆਇਆ ॥	ਗੂਜ ੩, ਵਾਰ ੧੧ ਸ, ੩, ੧ : ੫	-	੫੧੨
ਜਿਸ ਨੋ ਕਰਮੁ ਕਰੇ ਕਰਤਾਰੁ ॥	ਭੈਰ ੫, ੫੩, ੪ : ੧	-	੧੧੫੧
ਜਿਸ ਨੋ ਕਰਮੁ ਕਰੇ ਪ੍ਰਭੁ ਅਪਨਾ ॥	ਭੈਰ ੫, ੪੧, ੩ : ੩	-	੧੧੪੭
ਜਿਸ ਨੋ ਕਰੇ ਰਹੰਮ ਤਿਸੁ ਨ ਵਿਸਾਰਦਾ ॥	ਗੂਜ ੫, ਵਾਰ, ੪ : ੨	-	੫੧੮
ਜਿਸ ਨੋ ਕਿਰਪਾ ਕਰੇ ਗੁਰੁ ਮੇਲੇ ਸੋ ਹਰਿ ਹਰਿ ਨਾਮੁ ਸਮਾਲਿ ॥	ਸਿਰੀ ੪, ਪਹ ੩, ੩ : ੫	-	੭੭
ਜਿਸ ਨੋ ਕਿਰਪਾ ਕਰੇ ਤਿਸੁ ਪਰਗਟੁ ਹੋਇ ॥	ਰਾਮ ੧, ਓਅੰ, ੧੪ : ੮	-	੯੩੧
ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ਤਿਸ ਨੋ ਹੁਕਮੁ ਮਨਾਵੈ ॥	ਬਿਹਾ ੪, ਵਾਰ, ੬ : ੫	-	੫੫੧
ਜਿਸ ਨੋ ਕੀਤੋ ਕਰਮੁ ਆਪਿ ਪਿਆਰੇ ਤਿਸੁ ਪੂਰਾ ਗੁਰੂ ਮਿਲਾਇਆ ॥	ਸੋਰ ੫, ਅਸ ੨, ੧ : ੩	-	੬੪੦
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮ ਰਤਨੁ ਪਾਇਆ ॥	ਆਸਾ ੪, ਸੋਪੁ ੨, ੧ : ੨	-	੧੧
ਜਿਸ ਨੋ ਕ੍ਰਿਪਾ ਕਰਹਿ ਤਿਨਿ ਨਾਮੁ ਰਤਨੁ ਪਾਇਆ ॥	ਆਸਾ ੪, ੫੩, ੧ : ੨	-	੩੬੫
ਜਿਸ ਨੋ ਕ੍ਰਿਪਾ ਕਰਹਿ ਬਡਭਾਗੈ ॥	ਗਉ ੫, ਸੁਖ ੧੪, ੭ : ੮	-	੨੮੨
ਜਿਸ ਨੋ ਕ੍ਰਿਪਾ ਕਰਹਿ ਮੇਰੇ ਪਿਆਰੇ ਸੋਈ ਤੁਝੈ ਪਛਾਣੈ ॥	ਬਸੰ ੫, ੨੦, ੧ : ੨	-	੧੧੮੫
ਜਿਸ ਨੋ ਕ੍ਰਿਪਾ ਕਰੇ ਸੋ ਹਰਿ ਰਸੁ ਪਾਵੈ ॥	ਗਉ ੩, ਅਸ ੭, ੧ : ੪	-	੨੩੨
ਜਿਸੁ ਨੋ ਕ੍ਰਿਪਾ ਕਰੇ ਸੋ ਧਿਆਵੈ ॥	ਮਾਰੂ ੪, ੮, ੧*: ੧	-	੯੯੮
ਜਿਸ ਨੋ ਕ੍ਰਿਪਾ ਕਰੇ ਹਰਿ ਗੁਰਮੁਖਿ ਗੁਣਿ ਚਉਥੈ ਮੁਕਤਿ ਕਰਾਇਦਾ ॥	ਮਾਰੂ ੧, ਸੋਲਾ ੧੭, ੧੧ : ੩	-	੧੦੩੮
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥	ਆਸਾ ੪, ੫੪, ੪ : ੩	-	੩੬੬
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਸੋ ਹਰਿ ਗੁਣ ਗਾਵੈ ॥	ਮਾਰੂ ੩, ਵਾਰ, ੧੪ : ੩	-	੧੦੯੧
ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ ਗੁਰਮੁਖਿ ਨਿਸਤਾਰਾ ॥	ਗੂਜ ੩, ਵਾਰ, ੧੨ : ੫	-	੫੧੩
ਜਿਸ ਨੋ ਕ੍ਰਿਪਾ ਕਰੇ ਪ੍ਰਭੁ ਅਪਨੀ ਸੋ ਜਨੁ ਤਿਸਹਿ ਧਿਆਈ ਹੇ ॥	ਮਾਰੂ ੫, ਸੋਲਾ ੧, ੧੧ : ੩	-	੧੦੭੨
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਸੋ ਹਰਿ ਕੇ ਗੁਣ ਗਾਵੈ ਜੀਉ ॥	ਮਾਰੂ ੪, ੭, ੧ : ੩	-	੯੯੭
ਜਿਸ ਨੋ ਕ੍ਰਿਪਾ ਕਰੇ ਮੇਰਾ ਸੁਆਮੀ ਤਿਸੁ ਗੁਰ ਕੀ ਸਿਖ ਸੁਣਾਇ ॥	ਗੂਜ ੩, ਵਾਰ ੧੭ ਸ, ੩, ੨ : ੬	-	੫੧੨
ਜਿਸ ਨੋ ਕ੍ਰਿਪਾ ਕਰੈ ਤਿਸੁ ਆਪਨ ਨਾਮੁ ਦੇਇ ॥	ਗਉ ੫, ਸੁਖ ੧੩, ੮ : ੯	-	੨੮੧
ਜਿਸ ਨੋ ਗੁਰਮੁਖਿ ਆਪਿ ਬੁਝਾਏ ਸੋ ਸਦ ਹੀ ਦਰਗਹਿ ਪਾਏ ਮਾਨੁ ॥	ਬਿਹਾ ੪, ਵਾਰ, ੧੪ : ੪	-	੫੫੪
ਜਿਸ ਨੋ ਤੁਧੁ ਭਾਵੈ ਤਿਸ ਨੋ ਤੂੰ ਮੇਲਹਿ ਜਨ ਨਾਨਕ ਸੋ ਥਾਇ ਪਾਏ ॥	ਸੂਹੀ ੪, ੧੩, ੪ : ੨	-	੭੩੫
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥	ਗਉ ੫, ੧੩੦*, ੪ : ੧	-	੨੦੭
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥	ਆਸਾ ੫, ੧੨੩, ੧ : ੧	-	੪੦੧
ਜਿਸ ਨੋ ਤੂੰ ਆਪਿ ਮਿਲਾਇਦਾ ਸੋ ਸਤਿਗੁਰੁ ਸੇਵੇ ਮਨੁ ਗਡ ਗਡੇ ॥	ਗਉ ੪, ਵਾਰ, ੩੩ : ੩	-	੩੧੭
ਜਿਸ ਨੋ ਤੂੰ ਆਪੇ ਮੇਲਹਿ ਸੁ ਗੁਰਮੁਖਿ ਰਹੈ ਸਮਾਈ ॥	ਆਸਾ ੩, ਛੰਤ ੭, ੧੦ : ੫	-	੪੪੨
ਜਿਸ ਨੋ ਤੂ ਸੰਤੁਸਟੁ ਕਲਮਲ ਤਿਸੁ ਖਈ ॥	ਰਾਮ ੫, ਵਾਰ, ੭ : ੪	-	੯੬੧
ਜਿਸ ਨੋ ਤੂ ਕਿਰਪਾਲੁ ਸਚਾ ਸੋ ਥਿਅਈ ॥	ਰਾਮ ੫, ਵਾਰ, ੭ : ੬	-	੯੬੧
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥	ਆਸਾ ੪, ਸੋਪੁ ੨, ੩ : ੧	-	੧੧
ਜਿਸ ਨੋ ਤੂ ਜਾਣਾਇਹਿ ਸੋਈ ਜਨੁ ਜਾਣੈ ॥	ਆਸਾ ੪, ੫੩, ੩ : ੧	-	੩੬੫

ਜਿਸ ਨੋ ਤੂ ਦੇਹਿ ਤਿਸੁ ਸਭੁ ਕਿਛੁ ਮਿਲੈ ਕੋਈ ਹੋਰੁ ਸਰੀਕੁ ਨਾਹੀ ਤੁਧੁ ਪਾਸਿ ॥	ਬਿਹਾ ੪, ਵਾਰ, ੨ : ੨	-	੫੪੯
ਜਿਸ ਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ ॥	ਸਿਰੀ ੫, ੭੧, ੩ : ੨	-	੪੨
ਜਿਸ ਨੋ ਤੂ ਪ੍ਰਭ ਵਲਿ ਤਿਸੁ ਕਿਆ ਮੁਹਛੰਦਗੀ ॥	ਰਾਮ ੫, ਵਾਰ, ੮ : ੭	-	੯੬੧
ਜਿਸ ਨੋ ਤੂ ਰਖਵਾਲਾ ਜਿਤਾ ਤਿਨੈ ਭੈਣੁ ॥	ਰਾਮ ੫, ਵਾਰ, ੮ : ੨	-	੯੬੧
ਜਿਸ ਨੋ ਤੂ ਰਖਵਾਲਾ ਮਾਰੇ ਤਿਸੁ ਕਉਣੁ ॥	ਰਾਮ ੫, ਵਾਰ, ੮ : ੧	-	੯੬੧
ਜਿਸ ਨੋ ਤੇਰਾ ਅੰਗੁ ਸੁ ਨਿਰਮਲੀ ਹੂੰ ਨਿਰਮਲਾ ॥	ਰਾਮ ੫, ਵਾਰ, ੮ : ੪	-	੯੬੧
ਜਿਸ ਨੋ ਤੇਰਾ ਅੰਗੁ ਤਿਸੁ ਮੁਖੁ ਉਜਲਾ ॥	ਰਾਮ ੫, ਵਾਰ, ੮ : ੩	-	੯੬੧
ਜਿਸ ਨੋ ਤੇਰੀ ਖੁਸੀ ਤਿਨਿ ਨਉ ਨਿਧਿ ਭੁੰਚੀਐ ॥	ਰਾਮ ੫, ਵਾਰ, ੮ : ੬	-	੯੬੧
ਜਿਸ ਨੋ ਤੇਰੀ ਟੇਕ ਸੋ ਸਦਾ ਸਦ ਜੀਵਣੀ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੨ : ੨	-	੭੭੮
ਜਿਸ ਨੋ ਤੇਰੀ ਦਇਆ ਸਲਾਹੇ ਸੋਇ ਤੁਧੁ ॥	ਰਾਮ ੫, ਵਾਰ, ੨੦ : ੭	-	੯੬੬
ਜਿਸ ਨੋ ਤੇਰੀ ਨਦਰਿ ਹਉਮੈ ਤਿਸੁ ਗਈ ॥	ਰਾਮ ੫, ਵਾਰ, ੭ : ੩	-	੯੬੧
ਜਿਸ ਨੋ ਤੇਰੀ ਨਦਰਿ ਨ ਲੇਖਾ ਪੁਛੀਐ ॥	ਰਾਮ ੫, ਵਾਰ, ੮ : ੫	-	੯੬੧
ਜਿਸ ਨੋ ਤੇਰੀ ਮਇਆ ਨ ਪੋਹੈ ਅਗਨਈ ॥	ਰਾਮ ੫, ਵਾਰ, ੭ : ੭	-	੯੬੧
ਜਿਸ ਨੋ ਤੇਰੀ ਮਿਹਰ ਸੁ ਤੇਰੀ ਬੰਦਿਗੀ ॥	ਰਾਮ ੫, ਵਾਰ, ੮ : ੮	-	੯੬੧
ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥	ਗਉ ੪, ਵਾਰ ੧੧ ਸ, ੪, ੨ : ੬	-	੩੦੬
ਜਿਸ ਨੋ ਦਾਤਿ ਕਰਹਿ ਸੋ ਪਾਏ ਜਨ ਨਾਨਕ ਅਵਰੁ ਨ ਕੋਈ ॥	ਸੋਰ ੪, ੯, ੫ : ੨	-	੬੦੮
ਜਿਸ ਨੋ ਦੇਇ ਸੋਈ ਜਨੁ ਪਾਵੈ ਹੋਰ ਕਿਆ ਕੋ ਕਰੇ ਚਤੁਰਾਈ ॥	ਸੂਹੀ ੩, ਅਸ ੨, ੬ : ੨	-	੭੫੪
ਜਿਸ ਨੋ ਦੇਇ ਕਿਰਪਾ ਤੇ ਸੁਖੁ ਪਾਏ ॥	ਰਾਮ ੧, ਓਅੰ, ੭ : ੭	-	੯੩੦
ਜਿਸ ਨੋ ਦੇਵੈ ਤਿਸੁ ਮਿਲੈ ਗੁਰਮਤੀ ਨਾਮੁ ਬੁਝਾਈ ॥	ਆਸਾ ੩, ਅਸ ੨੯, ੮ : ੧	-	੪੨੬
ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ ॥	ਮਾਝ ੫, ਬਾਰਾ, ੧੨ : ੭	-	੧੩੬
ਜਿਸ ਨੋ ਨਦਰਿ ਹੋਵੈ ਧੁਰਿ ਤੇਰੀ ॥	ਮਾਰੂ ੩, ਸੋਲਾ ੯, ੪ : ੧	-	੧੦੫੨
ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥	ਆਸਾ ੪, ਛੰਤ ੧੪, ੧ : ੫	-	੪੪੮
ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ ॥	ਆਸਾ ੧, ੧੦, ੪ : ੨	-	੩੫੧
ਜਿਸ ਨੋ ਨਦਰਿ ਕਰੇ ਸੋਈ ਜਨੁ ਪਾਏ ਗੁਰ ਕਾ ਸਬਦੁ ਸਮ੍ਹਾਲੇ ॥	ਬਿਲਾ ੩, ੧, ੪ : ੧	-	੭੯੭
ਜਿਸ ਨੋ ਨਦਰਿ ਕਰੇ ਸੋਈ ਜਨੁ ਬੂਝੈ ਹੋਰੁ ਕਹਣਾ ਕਥਨੁ ਨ ਜਾਈ ॥	ਸਾਰ ੩, ਅਸ ੨, ੮ : ੧	-	੧੨੩੪
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥	ਮਾਝ ੩, ਅਸ ੩, ੨ : ੨	-	੧੧੦
ਜਿਸ ਨੋ ਨਦਰਿ ਕਰੇ ਸੋਈ ਜਨੁ ਲੇਖੈ ॥	ਮਾਰੂ ੩, ਸੋਲਾ ੪, ੨ : ੨	-	੧੦੪੭
ਜਿਸ ਨੋ ਨਦਰਿ ਕਰੇ ਸੋਈ ਬਿਧਿ ਜਾਣੈ ॥	ਪ੍ਰਭਾ ੧, ੧੨, ੨ : ੪	-	੧੩੩੦
ਜਿਸ ਨੋ ਨਦਰਿ ਕਰੇ ਸੋ ਗੁਣ ਨਿਧਿ ਪਾਏ ॥	ਮਾਰੂ ੩, ਸੋਲਾ ੯, ੧੦ : ੧	-	੧੦੫੨
ਜਿਸ ਨੋ ਨਦਰਿ ਕਰੇ ਸੋ ਧਿਆਏ ॥	ਵਡ ੫, ੪, ੩ : ੧	-	੫੬੩
ਜਿਸ ਨੋ ਨਦਰਿ ਕਰੇ ਸੋ ਪਾਏ ॥	ਮਾਝ ੩, ਅਸ ੯, ੮ : ੧	-	੧੧੪
ਜਿਸ ਨੋ ਨਦਰਿ ਕਰੇ ਸੋ ਪਾਏ ॥	ਮਾਰੂ ੩, ਸੋਲਾ ੮, ੧੬ : ੧	-	੧੦੫੨
ਜਿਸ ਨੋ ਨਦਰਿ ਕਰੇ ਤਿਸੁ ਗੁਰੂ ਮਿਲਾਏ ॥	ਮਾਝ ੩, ਅਸ ੩, ੬ : ੨	-	੧੧੧
ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥	ਮਾਝ ੧, ਵਾਰ ੧੬ ਸ, ੩, ੨ : ੩	-	੧੪੫
ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥	ਮਾਰੂ ੧, ਸੋਲਾ ੨, ੧੩ : ੩	-	੧੦੨੨
ਜਿਸ ਨੋ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਹਰਿ ਸਦਾ ਸਮਾਲੇ ॥	ਵਡ ੪, ੩, ੬ : ੨	-	੫੬੨
ਜਿਸ ਨੋ ਨਾਮ ਦਾਨੁ ਕਰੇ ਸੋ ਪਾਏ ਗੁਰ ਸਬਦੀ ਮੇਲਾਇਦਾ ॥	ਮਾਰੂ ੩, ਸੋਲਾ ੧੯, ੨ : ੩	-	੧੦੬੨
ਜਿਸ ਨੋ ਨਾਮੁ ਦੇਇ ਸੋ ਪਾਏ ॥	ਮਾਰੂ ੩, ਸੋਲਾ ੨੦, ੧੨ : ੧	-	੧੦੬੪
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥	ਕੇਦਾ ੪, ੧, ੨ : ੨	-	੧੧੧੮
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥	ਸੂਹੀ ੪, ੧੧, ੩ : ੧	-	੭੩੪
ਜਿਸ ਨੋ ਪ੍ਰਾਪਤਿ ਲਿਖਿਆ ਹੋਇ ॥	ਸਾਰ ੪, ਵਾਰ ੧੫ ਸ, ੧, ੨ : ੧੦	-	੧੨੪੩
ਜਿਸ ਨੋ ਪ੍ਰੇਮੁ ਮੰਨਿ ਵਸਾਏ ॥	ਮਾਰੂ ੩, ਅਸ ੧, ੧ : ੧	-	੧੦੧੬
ਜਿਸ ਨੋ ਬਖਸਿ ਲੈਹਿ ਮੇਰੇ ਪਿਆਰੇ ਸੋ ਜਸੁ ਤੇਰਾ ਗਾਵੈ ॥	ਸੋਰ ੫, ੮੬, ੧*: ੨	-	੬੨੯
ਜਿਸ ਨੋ ਬਖਸੇ ਸਾਚਾ ਸੋਇ ॥	ਆਸਾ ੩, ੫੦, ੫ : ੨	-	੩੬੪

ਜਿਸ ਨੋ ਬਖਸੇ ਸਾਚਾ ਸੋਇ ॥	ਧਨਾ ੧, ੩, ੩ : ੪	-	੬੬੧
ਜਿਸ ਨੋ ਬਖਸੇ ਸਿਫਤਿ ਸਾਲਾਹ ॥	ਜਪੁ ੧, ੨੫ : ੧੬	-	੫
ਜਿਸ ਨੋ ਬਖਸੇ ਹਰਿ ਦੇ ਵਡਿਆਈ ॥	ਧਨਾ ੩, ੬, ੧*: ੧	-	੬੬੫
ਜਿਸ ਨੋ ਬਖਸੇ ਤਿਸੁ ਦੇਇ ਆਪਿ ਲਏ ਮਿਲਾਈਐ ॥	ਰਾਮ ੩, ਵਾਰ, ੯ : ੪	-	੯੫੧
ਜਿਸ ਨੋ ਬਖਸੇ ਤਿਸੁ ਮਿਲੈ ਮਹਲੀ ਪਾਏ ਥਾਉ ॥	ਵਡ ੩, ਅਸ ੧, ੪ : ੨	-	੫੬੫
ਜਿਸ ਨੋ ਬਖਸੇ ਦੇ ਵਡਿਆਈ ॥	ਗਉ ੩, ੨੫, ੧*: ੧	-	੧੫੯
ਜਿਸ ਨੋ ਬਿਸਰੈ ਪੁਰਖੁ ਬਿਧਾਤਾ ॥	ਮਾਰੂ ੫, ਸੋਲਾ ੧੪, ੭ : ੧	-	੧੦੮੬
ਜਿਸ ਨੋ ਬੁਝਾਏ ਸੋਈ ਬੂਝੈ ॥	ਮਾਰੂ ੩, ਸੋਲਾ ੨੩, ੧੨ : ੧	-	੧੦੬੭
ਜਿਸ ਨੋ ਭਏ ਗੋਬਿੰਦ ਦਇਆਲਾ ॥	ਪ੍ਰਭਾ ੫, ਅਸ ੨, ੮ : ੧	-	੧੩੪੮
ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥	ਆਸਾ ੩, ਅਸ ੩੬, ੭ : ੧	-	੪੨੯
ਜਿਸ ਨੋ ਮੰਨੇ ਆਪਿ ਸੋਈ ਮਾਨੀਐ ॥	ਆਸਾ ੫, ੧੦੮, ੩ : ੧	-	੩੯੮
ਜਿਸ ਨੋ ਮੇਲੇ ਸੁ ਨਿਰਮਲੁ ਹੋਇ ॥	ਬਿਲਾ ੩, ੨, ੩ : ੨	-	੭੯੭
ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥	ਸਿਰੀ ੩, ੬੪, ੪ : ੧	-	੩੯
ਜਿਸ ਨੋ ਰਖੈ ਸੋ ਰਹੈ ਸੰਮ੍ਰਿਥੁ ਪੁਰਖੁ ਅਪਾਰੁ ॥	ਸਿਰੀ ੫, ੯੧, ੪ : ੨	-	੫੦
ਜਿਸ ਨੋ ਰਾਖੈ ਸੋ ਸਚੁ ਭਾਖੈ ਗੁਰ ਕਾ ਸਬਦੁ ਬੀਚਾਰਾ ॥	ਰਾਮ ੫, ਛੰਤ ੧, ੨ : ੫	-	੯੨੪
ਜਿਸ ਨੋ ਲਗਾ ਰੰਗੁ ਸੇ ਰੰਗਿ ਰਤਿਆ ॥	ਰਾਮ ੫, ਵਾਰ, ੪ : ੩	-	੯੫੮
ਜਿਸ ਨੋ ਲਾਇ ਸਚਿ ਤਿਸਹਿ ਉਧਾਰਦਾ ॥	ਗੂਜ ੫, ਵਾਰ, ੪ : ੬	-	੫੧੯
ਜਿਸ ਨੋ ਲਾਇ ਲਏ ਸੋ ਸੇਵਕੁ ਜਿਸੁ ਵਡਭਾਗ ਮਥਾਇਣਾ ॥	ਮਾਰੂ ੫, ਸੋਲਾ ੭, ੯ : ੩	-	੧੦੭੮
ਜਿਸ ਨੋ ਲਾਇ ਲਏ ਸੋ ਲਾਗੈ ॥	ਸੂਹੀ ੫, ੨, ੩ : ੧	-	੭੩੭
ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥	ਸੂਹੀ ੫, ੫੬, ੩ : ੨	-	੭੪੯
ਜਿਸ ਨੋ ਲਾਏ ਸਚਿ ਤਿਸੁ ਸਚੁ ਸਮ੍ਹਾਲਣੋ ॥	ਰਾਮ ੫, ਵਾਰ, ੧੩ : ੪	-	੯੬੩
ਜਿਸ ਨੋ ਲਾਏ ਸੋਈ ਬੂਝੈ ਭਉ ਭਰਮੁ ਸਰੀਰਹੁ ਜਾਈ ਹੇ ॥	ਮਾਰੂ ੩, ਸੋਲਾ ੧, ੭ : ੩	-	੧੦੪੪
ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਨੁ ॥	ਸਲੋ ੧, ੧੩ : ੩	-	੧੪੧੧
ਜਿਸ ਨੋ ਲਾਏ ਲਗੈ ਤਿਸੁ ਆਇ ॥	ਬਿਲਾ ੩, ੨, ੩ : ੩	-	੭੯੭
ਜਿਸ ਨੋ ਵਾਇ ਸੁਣਾਈਐ ਸੋ ਕੇਵਡੁ ਕਿਤੁ ਥਾਇ ॥	ਸਿਰੀ ੧, ਅਸ ੧, ੧ : ੨	-	੫੩
ਜਿਸ ਨੋ ਵਿਸਰੈ ਨਾਂਉ ਸੁ ਨਿਰਧਨੁ ਕਾਂਢੀਐ ॥	ਰਾਮ ੫, ਵਾਰ, ੧੪ : ੩	-	੯੬੪
ਜਿਸ ਨੋ ਵਿਸਰੈ ਨਾਉ ਸੋ ਜੋਨੀ ਹਾਂਢੀਐ ॥	ਰਾਮ ੫, ਵਾਰ, ੧੪ : ੪	-	੯੬੪
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥	ਸੋਰ ੫, ੧੫, ੧*: ੨	-	੬੧੨
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫ਼ਰੈ ਹਥਿ ਆਵੈ ਅਣਹੋਂਦੀ ਕਿਥਹੁ ਪਾਏ ॥	ਗਉ ੪, ਵਾਰ ੧੨ ਸ, ੪, ੨ : ੨	-	੩੦੬
ਜਿਸੁ ਊਪਰਿ ਹਰਿ ਕਾ ਮਨੁ ਮਾਨਿਆ ॥	ਮਾਰੂ ੪, ੮, ੩ : ੧	-	੯੯੮
ਜਿਸੁ ਊਪਰਿ ਹੋਵਤ ਦਇਆਲੁ ॥	ਬਿਲਾ ੫, ੨੪, ੧*: ੧	-	੮੦੭
ਜਿਸੁ ਊਪਰਿ ਨਦਰਿ ਕਰੇ ਕਰਤਾਰੁ ॥	ਭੈਰ ੫, ੧੭, ੪ : ੧	-	੧੧੩੯
ਜਿਸੁ ਊਪਰਿ ਪ੍ਰਭੁ ਕਿਰਪਾ ਕਰੈ ॥	ਭੈਰ ੫, ੩੮, ੧ : ੩	-	੧੧੪੬
ਜਿਸੁ ਅੰਤਰਿ ਸਾਚੁ ਸੁ ਸਬਦਿ ਸਮਾਣਾ ॥	ਮਾਰੂ ੧, ਸੋਲਾ ੧੦, ੬ : ੨	-	੧੦੩੦
ਜਿਸੁ ਅੰਤਰਿ ਪ੍ਰੀਤਿ ਰਾਮ ਰਸੁ ਨਾਹੀ ਦੁਬਿਧਾ ਕਰਮ ਬਿਕਾਰੀ ॥	ਸਾਰ ੧, ੩, ੩ : ੨	-	੧੧੯੮
ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥	ਮਾਝ ੩, ਅਸ ੨੧, ੭ : ੧	-	੧੨੨
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਂਈ ॥	ਸੋਰ ੧, ਅਸ ੨, ੪ : ੩	-	੬੩੫
ਜਿਸੁ ਅੰਤਰੁ ਹਿਰਦਾ ਸੁਧੁ ਹੈ ਤਿਸੁ ਜਨ ਕਉ ਸਭਿ ਨਮਸਕਾਰੀ ॥	ਵਡ ੪, ਵਾਰ, ੯ : ੧	-	੫੮੯
ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰ ਸੁਟਿ ਘਤੇ ਰਾਮ ॥	ਬਿਹਾ ੪, ੫, ੩ : ੨	-	੫੪੦
ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ ॥	ਗਉ ੪, ਵਾਰ ੧੫ ਸ, ੪, ੧ : ੩	-	੩੦੮
ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਕਾ ਕਦੇ ਨ ਹੋਵੀ ਭਲਾ ॥	ਗਉ ੪, ਵਾਰ ੧੫ ਸ, ੪, ੧ : ੧	-	੩੦੮
ਜਿਸੁ ਅੰਦਰਿ ਨਾਮ ਪ੍ਰਗਾਸੁ ਹੈ ਓਹੁ ਸਦਾ ਸਦਾ ਥਿਰੁ ਹੋਇ ॥	ਸਿਰੀ ੩, ੩੭, ੩ : ੪	-	੨੭
ਜਿਸੁ ਅੰਦਰਿ ਨਾਮੁ ਨਿਧਾਨੁ ਹੈ ਤਿਸੁ ਜਨ ਕਉ ਹਉ ਬਲਿਹਾਰੀ ॥	ਵਡ ੪, ਵਾਰ, ੯ : ੨	-	੫੮੯
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥	ਗਉ ੪, ਵਾਰ ੧੧ ਸ, ੪, ੧ : ੩	-	੩੦੫

ਜਿਸੁ ਸਿਮਰਤ ਨਿਰਮਲ ਹੈ ਸੋਇ ॥	ਬਸੰ ੫, ੯, ੧ : ੨	-	੧੧੯੨
ਜਿਸੁ ਸਿਮਰਤ ਪਤਿਤ ਪੁਨੀਤ ਹੋਇ ॥	ਬਸੰ ੫, ੯, ੨ : ੩	-	੧੧੯੨
ਜਿਸੁ ਸਿਮਰਤ ਮਨਿ ਹੋਇ ਪ੍ਰਗਾਸਾ ਤਾ ਕੀ ਗਤਿ ਮਿਤਿ ਕਹਨੁ ਨ ਜਾਵੈ ॥	ਆਸਾ ੫, ੮੯, ੧*: ੨	-	੩੯੩
ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥	ਭੈਰ ੫, ੪੪, ੧ : ੧	-	੧੧੪੮
ਜਿਸੁ ਸਿਮਰਤ ਮਨਿ ਹੋਤ ਅਨੰਦਾ ਉਤਰੈ ਮਨਹੁ ਜੰਗੀਲਾ ॥	ਗੂਜ ੫, ੧੩, ੨ : ੧	-	੪੯੮
ਜਿਸੁ ਸਿਮਰਤ ਵਰੁ ਨਿਹਚਲੁ ਪਾਈਐ ॥	ਮਾਝ ੫, ੫੦, ੪ : ੨	-	੧੦੯
ਜਿਸੁ ਸਿਰਿ ਦਰਗਹ ਕਾ ਨੀਸਾਣੁ ॥	ਧਨਾ ੧, ੭, ੪ : ੪	-	੬੬੨
ਜਿਸੁ ਸੁਖ ਕਉ ਨਿਤ ਬਾਛਹਿ ਮੀਤ ॥	ਗਉ ੫, ਸੁਖ ੧੯, ੨ : ੩	-	੨੮੮
ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ ॥	ਸਾਰ ੫, ੩੭, ੧ : ੧	-	੧੨੧੧
ਜਿਸੁ ਸੋਭਾ ਕਉ ਕਰਹਿ ਭਲੀ ਕਰਨੀ ॥	ਗਉ ੫, ਸੁਖ ੧੯, ੨ : ੫	-	੨੮੮
ਜਿਸੁ ਹਥਿ ਸਿਧਿ ਦੇਵੈ ਜੇ ਸੋਈ ਜਿਸ ਨੋ ਦੇਇ ਤਿਸੁ ਆਇ ਮਿਲੈ ॥	ਰਾਮ ੩, ਵਾਰ ੧੨ ਸ, ੧, ੧ : ੫	-	੯੫੨
ਜਿਸੁ ਹਥਿ ਜੋਰੁ ਕਰਿ ਵੇਖੈ ਸੋਇ ॥	ਜਪੁ ੧, ੩੩ : ੭	-	੭
ਜਿਸੁ ਹਰਿ ਆਪਿ ਕ੍ਰਿਪਾ ਕਰੇ ਸੋ ਵੇਚੇ ਸਿਰੁ ਗੁਰ ਆਗੈ ॥	ਗਉ ੪, ੪੮, ੪ : ੨	-	੧੬੭
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥	ਮਾਰੂ ੪, ਸੋਲਾ ੨, ੧੦ : ੧	-	੧੦੭੦
ਜਿਸੁ ਹਰਿ ਹੋਇ ਕ੍ਰਿਪਾਲੁ ਸੋ ਨਾਮੁ ਧਿਆਵਈ ॥	ਸੋਰ ੪, ਵਾਰ, ੧੦ : ੪	-	੬੪੬
ਜਿਸੁ ਹਰਿ ਭਾਵੈ ਤਿਸੁ ਗੁਰੁ ਮਿਲੈ ਸੋ ਹਰਿ ਨਾਮੁ ਧਿਆਇ ॥	ਸਿਰੀ ੪, ਵਾਰ, ੧੦ : ੨	-	੮੬
ਜਿਸੁ ਹਰਿ ਰਾਖੈ ਤਿਸੁ ਕਉਣੁ ਮਾਰੈ ਜਿਸੁ ਕਰਤਾ ਆਪਿ ਛਡਾਈ ਜੀਉ ॥	ਮਾਰੂ ੪, ੮, ੪ : ੩	-	੯੯੮
ਜਿਸੁ ਹੋਆ ਆਪਿ ਕ੍ਰਿਪਾਲੁ ਸੁ ਨਹ ਭਰਮਾਇਆ ॥	ਗੂਜ ੫, ਵਾਰ ੨੦ ਸ, ੫, ੨ : ੫	-	੫੨੩
ਜਿਸੁ ਹੋਇ ਕ੍ਰਿਪਾਲੁ ਸੋਈ ਬਿਧਿ ਬੂਝੈ ਤਾ ਕੀ ਨਿਰਮਲ ਰੀਤਿ ॥	ਜੈਤ ੫, ੧, ੧*: ੨	-	੭੦੦
ਜਿਸੁ ਹੋਇ ਕ੍ਰਿਪਾਲੁ ਦਇਆਲੁ ਸੁਆਮੀ ਸੋ ਪ੍ਰਭ ਅੰਕਿ ਸਮਾਵਏ ॥	ਬਿਹਾ ੫, ੧, ੩ : ੪	-	੫੪੨
ਜਿਸੁ ਹੋਇ ਦਇਆਲੁ ਤਿਸੁ ਆਪਿ ਮਿਲਾਵੈ ॥	ਗਉ ੫, ੯੩, ੨ : ੧	-	੧੮੩
ਜਿਸੁ ਹੋਵਹਿ ਆਪਿ ਦਇਆਲੁ ਤਿਸੁ ਸਤਿਗੁਰ ਸੇਵਾ ਲਾਵਹੀ ॥	ਮਾਰੂ ੫, ਵਾਰ, ੩ : ੭	-	੧੦੯੫
ਜਿਸੁ ਹੋਵਹਿ ਆਪਿ ਦਇਆਲੁ ਤਿਸੁ ਲਾਵਹਿ ਸਤਿਗੁਰ ਚਰਣ ॥	ਮਾਰੂ ੫, ਵਾਰ, ੨ : ੭	-	੧੦੯੫
ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥	ਸੋਰ ੪, ਵਾਰ, ੧੩ : ੫	-	੬੪੭
ਜਿਸੁ ਹੋਵੈ ਪੂਰਬਿ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥	ਗਉ ੪, ਵਾਰ ੭ ਸ, ੪, ੨ : ੬	-	੩੦੩
ਜਿਸੁ ਹੋਵੈ ਭਾਗੁ ਮਥਾਣੈ ॥	ਮਾਰੂ ੫, ੧੭, ੩ : ੬	-	੧੦੦੪
ਜਿਸੁ ਕਰਣਾ ਸੋ ਕਰਿ ਕਰਿ ਵੇਖੈ ॥	ਮਾਰੂ ੧, ਸੋਲਾ ੨, ੨ : ੧	-	੧੦੨੧
ਜਿਸੁ ਕਰਮੁ ਹੋਵੈ ਸੋ ਸਤਿਗੁਰੁ ਪਾਏ ਅਨਦਿਨੁ ਲਾਗੈ ਸਹਜ ਧਿਆਨਾ ॥	ਬਿਲਾ ੩, ੩, ੧*: ੨	-	੭੯੭
ਜਿਸੁ ਕਰਮੁ ਹੋਵੈ ਤਿਸੁ ਸਤਿਗੁਰੁ ਮਿਲੈ ਸੋ ਹਰਿ ਹਰਿ ਨਾਮੁ ਧਿਆਏ ॥	ਬਿਲਾ ੪, ਵਾਰ ੫ ਸ, ੩, ੧ : ੫	-	੮੫੧
ਜਿਸੁ ਕਰਮੁ ਖੁਲਿਆ ਤਿਸੁ ਲਹਿਆ ਪੜਦਾ ਜਿਨਿ ਗੁਰ ਪਹਿ ਮੰਨਿਆ ਸੁਭਾਇ ॥	ਮਾਰੂ ੫, ੧੧, ੫ : ੧	-	੧੦੦੧
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥	ਗਉ ੫, ੧੦੫, ੪ : ੨	-	੧੮੭
ਜਿਸੁ ਕਾਰਣਿ ਹਉ ਸੀਗਾਰੁ ਸੀਗਾਰੀ ਸੋ ਪਿਰੁ ਰਤਾ ਮੇਰਾ ਅਵਰਾ ॥	ਵਡ ੪, ੩, ੨ : ੩	-	੫੬੧
ਜਿਸੁ ਕਾਰਣਿ ਹੰਉ ਢੂੰਢਿ ਢੂਢੇਦੀ ਸੋ ਸਜਣੁ ਹਰਿ ਘਰਿ ਪਾਇਆ ॥	ਵਡ ੪, ਛੰਤ ੨, ੧ : ੪	-	੫੭੨
ਜਿਸੁ ਕਾਰਣਿ ਤਨੁ ਧਾਰਿਆ ਸੋ ਪ੍ਰਭੁ ਡਿਠਾ ਨਾਲਿ ॥	ਸਿਰੀ ੫, ੮੭, ੨ : ੧	-	੪੮
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥	ਗਉ ੫, ੧੦੯, ੧*: ੨	-	੧੮੭
ਜਿਸੁ ਕੈ ਘਰਿ ਦੀਬਾਨੁ ਹਰਿ ਹੋਵੈ ਤਿਸ ਕੀ ਮੁਠੀ ਵਿਚਿ ਜਗਤੁ ਸਭੁ ਆਇਆ ॥	ਵਡ ੪, ਵਾਰ, ੧੪ : ੧	-	੫੯੧
ਜਿਸੁ ਕ੍ਰਿਪਾ ਕਰਹਿ ਤਿਸੁ ਮੇਲਿ ਲੈਹਿ ਸੋ ਨਾਮੁ ਧਿਆਈ ॥	ਮਲਾ ੧, ਵਾਰ, ੨੮ : ੬	-	੧੨੯੧
ਜਿਸੁ ਕ੍ਰਿਪਾ ਕਰਹਿ ਬਸਹਿ ਤਿਸੁ ਨੇਰਾ ॥	ਸੂਹੀ ੫, ੩੨, ੨ : ੨	-	੭੪੩
ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ ॥	ਗਉ ਕਬ, ਅਸ ੪੦, ੪ : ੩	-	੩੩੧
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥	ਗਉ ੪, ਵਾਰ ੧੬ ਸ, ੪, ੧ : ੮	-	੩੦੯
ਜਿਸੁ ਕ੍ਰਿਪਾਲੁ ਤਿਸੁ ਸਾਧਸੰਗਿ ਘੁਲੈ ॥	ਆਸਾ ੫, ੮੫, ੪ : ੨	-	੩੯੧
ਜਿਸੁ ਖਸਮੁ ਨ ਆਵੀ ਚਿਤਿ ਸੁ ਖਰੋ ਅਹੰਕਾਰੀਆ ॥	ਰਾਮ ੫, ਵਾਰ, ੧੪ : ੭	-	੯੬੪
ਜਿਸੁ ਖਸਮੁ ਨ ਆਵੀ ਚਿਤਿ ਰੋਗੀ ਸੇ ਗਣੇ ॥	ਰਾਮ ੫, ਵਾਰ, ੧੪ : ੬	-	੯੬੪
ਜਿਸੁ ਖਸਮੁ ਨ ਆਵੈ ਚਿਤਿ ਤਿਸੁ ਜਮੁ ਡੰਡੁ ਦੇ ॥	ਰਾਮ ੫, ਵਾਰ, ੧੪ : ੫	-	੯੬੪
ਜਿਸੁ ਗੁਰ ਤੇ ਅਕਲ ਗਤਿ ਜਾਣੀ ॥	ਗਉ ੫, ਅਸ ੯, ੪ : ੨	-	੨੩੯

ਜਿਸੁ ਨਾਮੁ ਰਿਦੈ ਸੋ ਜੀਵਨ ਮੁਕਤਾ ॥	ਭੈਰ ੫, ਅਸ ੧, ੩ : ੧	-	੧੧੫੬
ਜਿਸੁ ਨਾਮੁ ਰਿਦੈ ਸੋ ਪੁਰਖੁ ਪਰਵਾਣੁ ॥	ਭੈਰ ੫, ਅਸ ੧, ੭ : ੩	-	੧੧੫੬
ਜਿਸੁ ਨਾਮੁ ਰਿਦੈ ਸੋ ਪੁਰਖੁ ਬਿਧਾਤਾ ॥	ਭੈਰ ੫, ਅਸ ੧, ੬ : ੨	-	੧੧੫੬
ਜਿਸੁ ਨਾਮੁ ਰਿਦੈ ਸੋ ਵੇਪਰਵਾਹਾ ॥	ਭੈਰ ੫, ਅਸ ੧, ੪ : ੧	-	੧੧੫੬
ਜਿਸੁ ਨਾਮੁ ਰਿਦੈ ਤਿਸੁ ਸਹਜ ਸੁਖੈਨਾ ॥	ਭੈਰ ੫, ਅਸ ੧, ੨ : ੨	-	੧੧੫੫
ਜਿਸੁ ਨਾਮੁ ਰਿਦੈ ਤਿਸੁ ਸਦ ਹੀ ਲਾਹਾ ॥	ਭੈਰ ੫, ਅਸ ੧, ੪ : ੨	-	੧੧੫੬
ਜਿਸੁ ਨਾਮੁ ਰਿਦੈ ਤਿਸੁ ਸਭ ਹੀ ਜੁਗਤਾ ॥	ਭੈਰ ੫, ਅਸ ੧, ੩ : ੨	-	੧੧੫੬
ਜਿਸੁ ਨਾਮੁ ਰਿਦੈ ਤਿਸੁ ਕੋਟ ਕਈ ਸੈਨਾ ॥	ਭੈਰ ੫, ਅਸ ੧, ੨ : ੧	-	੧੧੫੫
ਜਿਸੁ ਨਾਮੁ ਰਿਦੈ ਤਿਸੁ ਤਖਤਿ ਨਿਵਾਸਨੁ ॥	ਭੈਰ ੫, ਅਸ ੧, ੫ : ੨	-	੧੧੫੬
ਜਿਸੁ ਨਾਮੁ ਰਿਦੈ ਤਿਸੁ ਨਿਹਚਲ ਆਸਨੁ ॥	ਭੈਰ ੫, ਅਸ ੧, ੫ : ੧	-	੧੧੫੬
ਜਿਸੁ ਨਾਮੁ ਰਿਦੈ ਤਿਸੁ ਪੂਰੇ ਕਾਜਾ ॥	ਭੈਰ ੫, ਅਸ ੧, ੧ : ੨	-	੧੧੫੫
ਜਿਸੁ ਨਾਮੁ ਰਿਦੈ ਤਿਸੁ ਪ੍ਰਗਟਿ ਪਹਾਰਾ ॥	ਭੈਰ ੫, ਅਸ ੧, ੭ : ੧	-	੧੧੫੬
ਜਿਸੁ ਨਾਮੁ ਰਿਦੈ ਤਿਸੁ ਮਿਟਿਆ ਅੰਧਾਰਾ ॥	ਭੈਰ ੫, ਅਸ ੧, ੭ : ੨	-	੧੧੫੬
ਜਿਸੁ ਨਾਮੁ ਰਿਦੈ ਤਿਸੁ ਵਡ ਪਰਵਾਰਾ ॥	ਭੈਰ ੫, ਅਸ ੧, ੪ : ੩	-	੧੧੫੬
ਜਿਸੁ ਨਾਮੁ ਰਿਦੈ ਤਿਨਿ ਕੋਟਿ ਧਨ ਪਾਏ ॥	ਭੈਰ ੫, ਅਸ ੧, ੧ : ੩	-	੧੧੫੫
ਜਿਸੁ ਨਾਮੁ ਰਿਦੈ ਤਿਨਿ ਨਉ ਨਿਧਿ ਪਾਈ ॥	ਭੈਰ ੫, ਅਸ ੧, ੩ : ੩	-	੧੧੫੬
ਜਿਸੁ ਨਾਮੈ ਕਉ ਤਰਸਹਿ ਬਹੁ ਦੇਵਾ ॥	ਮਾਰੂ ੫, ਸੋਲਾ ੭, ੩ : ੧	-	੧੦੭੮
ਜਿਸੁ ਨਾਲਿ ਸੰਗਤਿ ਕਰਿ ਸਰੀਕੀ ਜਾਇ ਕਿਆ ਰੂਆਵਣਾ ॥	ਵਡ ੧, ਛੰਤ ੧, ੩ : ੪		੫੬੬
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ ॥	ਮਾਰੂ ੩, ੪, ੪ : ੧	-	੯੯੪
ਜਿਸੁ ਨਿੰਦਹਿ ਸੋਈ ਬਿਧਿ ਜਾਣੈ ॥	ਪ੍ਰਭਾ ੧, ੧੨, ੨ : ੧	-	੧੩੩੦
ਜਿਸੁ ਨੀਚ ਕਉ ਕੋਈ ਨ ਜਾਨੈ ॥	ਆਸਾ ੫, ੬੩, ੧ : ੧	-	੩੮੬
ਜਿਸੁ ਪਤਿ ਰਖੈ ਆਪਿ ਸੋ ਭਵਜਲੁ ਤਰੈ ॥	ਰਾਮ ੫, ਵਾਰ, ੩ : ੪	-	੯੫੮
ਜਿਸੁ ਪਤਿ ਰਖੈ ਸਚਾ ਸਾਹਿਬੁ ਨਾਨਕ ਮੇਟਿ ਨ ਸਕੈ ਕੋਈ ॥	ਗੂਜ ੫, ਵਾਰ ੮ ਸ, ੫, ੨ : ੨	-	੫੨੦
ਜਿਸੁ ਪਰਸਾਦਿ ਨਵੈ ਨਿਧਿ ਪਾਈ ॥	ਗਉ ੫, ੭੫, ੨ : ੩	-	੧੭੭
ਜਿਸੁ ਪਰਸਾਦਿ ਵੈਰੀ ਸਭ ਮੀਤ ॥	ਗਉ ੫, ਅਸ ੯, ੫ : ੨	-	੨੩੯
ਜਿਸੁ ਪਰਤੀਤਿ ਨ ਆਵਈ ਭਾਈ ਸੋ ਜੀਅੜਾ ਜਲਿ ਜਾਉ ॥	ਸੋਰ ੫, ਅਸ ੧, ੬ : ੪	-	੬੪੦
ਜਿਸੁ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ ॥	ਸਾਰ ੪, ਵਾਰ, ੨੦ : ੨	-	੧੨੪੫
ਜਿਸੁ ਪਰਾਪਤਿ ਸੋ ਲਹੈ ਗੁਰ ਚਰਣੀ ਲਾਗੈ ਆਇ ॥	ਸੂਹੀ ੪, ਅਸ ੨, ੧੦ : ੨	-	੭੫੯
ਜਿਸੁ ਪਰਾਪਤਿ ਹੋਇ ਸਿਮਰੈ ਤਿਸੁ ਦਹਤ ਨਹ ਸੰਸਾਰੁ ॥	ਕੇਦਾ ੫, ੧੨, ੧ : ੨	-	੧੧੨੧
ਜਿਸੁ ਪਾਸਿ ਬਹਿਠਿਆ ਸੋਹੀਐ ਸਭਨਾ ਦਾ ਵੇਸਾਹੁ ॥	ਸਲੋ ੫, ੨੨ : ੨	-	੧੪੨੬
ਜਿਸੁ ਪਾਸਿ ਲੁਕਾਇਦੜੋ ਸੋ ਵੇਖੀ ਸਾਥੈ ॥	ਆਸਾ ੫, ਛੰਤ ੧੩, ੧ : ੨	-	੪੬੧
ਜਿਸੁ ਪਾਹਣ ਕਉ ਠਾਕੁਰੁ ਕਹਤਾ ॥	ਸੂਹੀ ੫, ੯, ੨ : ੧	-	੭੩੯
ਜਿਸੁ ਪਾਹਨ ਕਉ ਪਾਤੀ ਤੋਰੈ ਸੋ ਪਾਹਨ ਨਿਰਜੀਉ ॥	ਆਸਾ ਕਬ, ੧੪, ੧ : ੨	-	੪੭੯
ਜਿਸੁ ਪਾਪੀ ਕਉ ਮਿਲੈ ਨ ਢੋਈ ॥	ਭੈਰ ੫, ੨੩, ੧ : ੩	-	੧੧੪੧
ਜਿਸੁ ਪਿਆਰੇ ਸਿਉ ਨੇਹੁ ਤਿਸੁ ਆਗੈ ਮਰਿ ਚਲੀਐ ॥	ਸਿਰੀ ੪, ਵਾਰ ੩ ਸ, ੨, ੨ : ੧	-	੮੩
ਜਿਸੁ ਪੂਰਬਿ ਹੋਵੈ ਲਿਖਿਆ ਸੋ ਹਰਿ ਗੁਣ ਗਾਈਐ ॥	ਬਿਲਾ ੪, ਵਾਰ, ੩ : ੫	-	੮੫੦
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਪ੍ਰਭੁ ਆਇ ॥	ਸੋਰ ੪, ਵਾਰ ੧੮ ਸ, ੩, ੧ : ੪	-	੬੪੯
ਜਿਸੁ ਪੂਰਬਿ ਹੋਵੈ ਲਿਖਿਆ ਤਿਸੁ ਸਤਿਗੁਰੁ ਮਿਲੈ ਭਤਾਰੁ ॥	ਸੂਹੀ ੩, ਵਾਰ ੪ ਸ, ੩, ੧ : ੩	-	੭੮੬
ਜਿਸੁ ਪੂਰੇ ਗੁਰ ਤੇ ਸੋਝੀ ਹੋਈ ॥	ਮਾਰੂ ੧, ਸੋਲਾ ੧੮, ੧੨ : ੨	-	੧੦੩੯
ਜਿਸੁ ਪੇਖਤ ਕਿਲਵਿਖ ਹਿਰਹਿ ਮਨਿ ਤਨਿ ਹੋਵੈ ਸਾਂਤਿ ॥	ਸਿਰੀ ੫, ੮੩, ੩ : ੧	-	੪੭
ਜਿਸੁ ਪ੍ਰਸਾਦਿ ਸਭੁ ਜਗਤੁ ਤਰਾਇਆ ॥	ਗਉ ੫, ਸੁਖ ੨੩, ੮ : ੬	-	੨੯੫
ਜਿਸੁ ਪ੍ਰਸਾਦਿ ਹਰਿ ਹਰਿ ਜਪੁ ਜਪਨੇ ॥	ਪ੍ਰਭਾ ੫, ੧੧, ੧*: ੨	-	੧੩੪੦
ਜਿਸੁ ਪ੍ਰਸਾਦਿ ਹਰਿ ਨਾਮੁ ਧਿਆਈ ॥	ਪ੍ਰਭਾ ੫, ੫, ੩ : ੨	-	੧੩੩੯
ਜਿਸੁ ਪ੍ਰਸਾਦਿ ਮਾਇਆ ਸਿਲਕ ਕਾਟੀ ॥	ਗਉ ੫, ੭੫, ੪ : ੧	-	੧੭੭
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥	ਪ੍ਰਭਾ ੫, ੩, ੩ : ੨	-	੧੩੩੮
ਜਿਸੁ ਪ੍ਰਭੁ ਅਪਣਾ ਵਿਸਰੈ ਸੋ ਮਰਿ ਜੰਮੈ ਲਖ ਵਾਰ ਜੀਉ ॥	ਸੂਹੀ ੫, ਅਸ ੩, ੬ : ੩	-	੭੬੧
ਜਿਸੁ ਪ੍ਰਭੁ ਅਪੁਨਾ ਕਿਰਪਾ ਕਰੈ ॥	ਗਉ ੫, ਸੁਖ ੧੪, ੫ : ੩	-	੨੮੧

ਜਿਸੁ ਪ੍ਰਭੁ ਦੇਵੈ ਸੋ ਨਾਮੁ ਪਾਈ ॥	ਬਿਲਾ ੫, ੧੫, ੩ : ੨	-	੮੦੫
ਜਿਸੁ ਪ੍ਰਭੁ ਮਿਲਿਆ ਆਪਣਾ ਸੋ ਪੁਰਖੁ ਸਭਾਗਾ ॥	ਰਾਮ ੫, ਵਾਰ, ੧੭ : ੭	-	੯੬੫
ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥	ਗਉ ੫, ਸੁਖ ੨੨, ੭ : ੫	-	੨੯੩
ਜਿਸੁ ਪ੍ਰੀਤਿ ਲਾਗੀ ਨਾਮ ਸੇਤੀ ਮਨੁ ਤਨੁ ਅੰਮ੍ਰਿਤ ਭੀਜੈ ॥	ਸੂਹੀ ੫, ਛੰਤ ੧੦, ੪ : ੫	-	੭੮੪
ਜਿਸੁ ਬਖਸੇ ਸੋ ਪਾਇਸੀ ਗੁਰ ਸਬਦੀ ਵੀਚਾਰੁ ॥	ਮਲਾ ੧, ਵਾਰ, ੧੩ : ੮	-	੧੨੮੪
ਜਿਸੁ ਬਖਸੇ ਤਿਸੁ ਤਾਰੇ ਸੋਈ ॥	ਮਾਰੂ ੧, ਸੋਲਾ ੧੦, ੧੨ : ੨	-	੧੦੩੦
ਜਿਸੁ ਬਖਸੇ ਤਿਸੁ ਦੇ ਵਡਿਆਈ ॥	ਮਾਝ ੩, ਅਸ ੨, ੮ : ੨	-	੧੧੦
ਜਿਸੁ ਬਖਸੇ ਤਿਸੁ ਦੇ ਵਡਿਆਈ ॥	ਮਾਰੂ ੧, ਸੋਲਾ ੨, ੧੨ : ੧	-	੧੦੨੨
ਜਿਸੁ ਬਖਸੇ ਤਿਸੁ ਦੇ ਵਡਿਆਈ ਮੇਲਿ ਨ ਪਛੋਤਾਇਦਾ ॥	ਮਾਰੂ ੧, ਸੋਲਾ ੧੪, ੧੩ : ੩	-	੧੦੩੫
ਜਿਸੁ ਬਿਸਰਤ ਤਨੁ ਭਸਮ ਹੋਇ ਕਹਤੇ ਸਭਿ ਪ੍ਰੇਤੁ ॥	ਜੈਤ ੫, ਵਾਰ, ੪ : ੧	-	੭੦੬
ਜਿਸੁ ਬਿਸਰਿਐ ਜਮੁ ਜੋਹਣਿ ਲਾਗੈ ॥	ਮਾਰੂ ੧, ਸੋਲਾ ੧੦, ੨ : ੧	-	੧੦੩੦
ਜਿਸੁ ਬਿਖਿਆ ਕਉ ਤੁਮ੍ ਅਪੁਨੀ ਕਰਿ ਜਾਨਹੁ ਸੋ ਛਾਡਿ ਜਾਹੁ ਸਿਰਿ ਭਾਰੁ ॥	ਸਾਰ ੪, ੬, ੧ : ੨	-	੧੨੦੦
ਜਿਸੁ ਬੀਤੀ ਜਾਣੈ ਪ੍ਰਭ ਸੋਇ ॥	ਆਸਾ ੧, ਅੰਸ ੪, ੨ : ੩	-	੪੧੩
ਜਿਸੁ ਬੁਝਾਇਹਿ ਅਗਨਿ ਆਪਿ ਸੋ ਨਾਮੁ ਧਿਆਏ ॥	ਰਾਮ ੫, ਵਾਰ, ੨੧ : ੨	-	੯੬੬
ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ ॥	ਸੂਹੀ ੩, ਵਾਰ, ੮ : ੫	-	੭੮੮
ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ ॥	ਸੂਹੀ ੫, ਅਸ ੫, ੭ : ੨	-	੭੬੨
ਜਿਸੁ ਬੁਝਾਏ ਆਪਿ ਬੁਝਾਇ ਦੇਇ ਸੋਈ ਜਨੁ ਦਿਖਾ ॥	ਕਾਨ ੪, ਵਾਰ, ੮ : ੩	-	੧੩੧੬
ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥	ਰਾਮ ੩, ਵਾਰ, ੭ : ੪	-	੯੪੯
ਜਿਸੁ ਬੋਲਤ ਮੁਖੁ ਪਵਿਤੁ ਹੋਇ ॥	ਬਸੰ ੫, ੯, ੧ : ੧	-	੧੧੮੨
ਜਿਸੁ ਭਇਆ ਕ੍ਰਿਪਾਲੁ ਤਿਸੁ ਸਤਸੰਗਿ ਮਿਲਾਇਆ ॥	ਗਉ ੫, ਅਸ ੭, ੮ : ੧	-	੨੩੯
ਜਿਸੁ ਭਾਣਾ ਭਾਵੈ ਸੋ ਤੁਝਹਿ ਸਮਾਏ ॥	ਮਾਰੂ ੩, ਸੋਲਾ ੨੦, ੩ : ੨	-	੧੦੬੪
ਜਿਸੁ ਭਾਵੈ ਤਿਸ ਹੀ ਨਿਸਤਾਰਣ ॥	ਮਾਰੂ ੫, ੧੯, ੪ : ੪	-	੧੦੦੫
ਜਿਸੁ ਭਾਵੈ ਤਿਸੁ ਆਪਨ ਨਾਇ ਲਾਵੈ ॥	ਗਉ ੫, ਸੁਖ ੨੧, ੮ : ੭	-	੨੯੨
ਜਿਸੁ ਭਾਵੈ ਤਿਸੁ ਆਪੇ ਦੇਇ ॥	ਮਾਰੂ ੪, ਸੋਲਾ ੧, ੮ : ੧	-	੧੦੬੯
ਜਿਸੁ ਭਾਵੈ ਤਿਸੁ ਆਪੇ ਮੇਲੇ ਜਿਨਿ ਗੁਰਮੁਖਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੮, ੨ : ੩	-	੧੦੫੧
ਜਿਸੁ ਭਾਵੈ ਤਿਸੁ ਖੇਲ ਖਿਲਾਵੈ ॥	ਗਉ ੫, ਸੁਖ ੨੧, ੮ : ੮	-	੨੯੨
ਜਿਸੁ ਭਾਵੈ ਤਿਸੁ ਬਖਸਿ ਲੈਹਿ ਸਚਿ ਸਬਦਿ ਸਮਾਈ ॥	ਰਾਮ ੩, ਵਾਰ, ੪ : ੫	-	੯੪੮
ਜਿਸੁ ਭਾਵੈ ਤਿਸੁ ਮੇਲਿ ਲੈਹਿ ਪਿਆਰੇ ਸੇਈ ਸਦਾ ਖਰੇ ॥	ਸੋਰ ੫, ਅਸ ੨, ੭ : ੪	-	੬੪੧
ਜਿਸੁ ਭਾਵੈ ਤਿਸੁ ਲਏ ਮਿਲਾਇ ॥	ਗਉ ੫, ਸੁਖ ੨੨, ੩ : ੭	-	੨੯੨
ਜਿਸੁ ਭਾਵੈ ਤਿਸੁ ਲਏ ਮਿਲਾਇ ॥	ਗਉ ੫, ਸੁਖ ੨੩, ੫ : ੬	-	੨੯੪
ਜਿਸੁ ਭਾਵੈ ਤਿਸੁ ਲਏ ਲੜਿ ਲਾਇ ॥	ਗਉ ੫, ਸੁਖ ੫, ੮ : ੭	-	੨੬੯
ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ ॥	ਗਉ ੫, ਵਾਰ ੧੬ ਸ, ੫, ੨ : ੬	-	੩੨੨
ਜਿਸੁ ਭੇਟਤ ਗਤਿ ਭਈ ਹਮਾਰੀ ॥	ਗਉ ੫, ੧੨੫, ੪ : ੨	-	੧੯੧
ਜਿਸੁ ਭੇਟਤ ਮਿਟੈ ਅਭਿਮਾਨੁ ॥	ਰਾਮ ੫, ੪੭, ੧*: ੧	-	੮੯੭
ਜਿਸੁ ਭੇਟਤ ਲਾਗੈ ਪ੍ਰਭ ਰੰਗੁ ॥	ਆਸਾ ੫, ੮੯, ੧ : ੪	-	੩੯੩
ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥	ਧਨਾ ੫, ਅਸ ੧, ੬ : ੨	-	੬੮੭
ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥	ਗੂਜ ੫, ੧੭, ੧*: ੨	-	੪੯੯
ਜਿਸੁ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੁੜੀਏ ਸੋ ਹਰਿ ਧਨੁ ਨਿਧਿ ਪਾਏ ਰਾਮ ॥	ਬਿਹਾ ੪, ੬, ੩ : ੩	-	੫੪੧
ਜਿਸੁ ਮਸਤਕਿ ਹੈ ਲੇਖਾ ॥	ਬਸੰ ੫, ੧੮, ੨ : ੬	-	੧੧੮੫
ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥	ਭੈਰ ੫, ੧੬, ੪ : ੧	-	੧੧੩੯
ਜਿਸੁ ਮਸਤਕਿ ਗੁਰਿ ਧਰਿਆ ਹਾਥੁ ॥	ਪ੍ਰਭਾ ੫, ੧੦, ੪ : ੧	-	੧੩੪੦
ਜਿਸੁ ਮਸਤਕਿ ਭਾਗੁ ਸੁ ਲਾਗਾ ਸੇਵ ॥	ਭੈਰ ੫, ੨੪, ੧*: ੨	-	੧੧੪੨
ਜਿਸੁ ਮਸਤਕਿ ਭਾਗੁ ਤਿਨਿ ਸਤਿਗੁਰੁ ਪਾਇਆ ॥	ਆਸਾ ੫, ੧੧, ੪ : ੩	-	੩੭੩
ਜਿਸੁ ਮਹਿ ਨਾਮੁ ਨਿਰੰਜਨ ਅੰਸੁ ॥	ਮਲਾ ੧, ੭. ੪ : ੨	-	੧੨੫੬

ਜਿਹ ਆਸਰ ਇਆ ਭਵਜਲੁ ਤਰੰਨਾ ॥	ਗਉ ੫, ਬਾਅ, ੧੪ : ੪	-	੨੫੩
ਜਿਹ ਸਤਿਗੁਰ ਸਿਮਰੰਤ ਨਯਨ ਕੇ ਤਿਮਰ ਮਿਟਹਿ ਖਿਨੁ ॥	ਸਵ ੪, ਬਲ੍ਹ, ੫ : ੧	-	੧੪੦੫
ਜਿਹ ਸਤਿਗੁਰ ਸਿਮਰੰਥਿ ਜੀਅ ਕੀ ਤਪਤਿ ਮਿਟਾਵੈ ॥	ਸਵ ੪, ਬਲ੍ਹ, ੫ : ੩	-	੧੪੦੫
ਜਿਹ ਸਤਿਗੁਰ ਸਿਮਰੰਥਿ ਰਿਦੈ ਹਰਿ ਨਾਮੁ ਦਿਨੋ ਦਿਨੁ ॥	ਸਵ ੪, ਬਲ੍ਹ, ੫ : ੨	-	੧੪੦੫
ਜਿਹ ਸਤਿਗੁਰ ਸਿਮਰੰਥਿ ਰਿਧਿ ਸਿਧਿ ਨਵ ਨਿਧਿ ਪਾਵੈ ॥	ਸਵ ੪, ਬਲ੍ਹ, ੫ : ੪	-	੧੪੦੫
ਜਿਹ ਸਤਿਗੁਰ ਲਗਿ ਪ੍ਰਭੁ ਪਾਈਐ ਸੋ ਸਤਿਗੁਰੁ ਸਿਮਰਹੁ ਨਰਹੁ ॥	ਸਵ ੪, ਬਲ੍ਹ, ੫ : ੬	-	੧੪੦੫
ਜਿਹ ਸਿਖਹ ਸੰਗ੍ਰਹਿਓ ਤਤੁ ਹਰਿ ਚਰਣ ਮਿਲਾਯਉ ॥	ਸਵ ੩, ਕੀਰ, ੧੬ : ੪	-	੧੩੯੫
ਜਿਹ ਸਿਮਰਤ ਸੰਕਟ ਮਿਟੈ ਦਰਸੁ ਤੁਹਾਰੋ ਹੋਇ ॥	ਸਲੋ ੯, ੫੭ : ੨	-	੧੪੨੯
ਜਿਹ ਸਿਮਰਤ ਗਤਿ ਪਾਈਐ ਤਿਹ ਭਜੁ ਰੇ ਤੈ ਮੀਤ ॥	ਸਲੋ ੯, ੧੦ : ੧	-	੧੪੨੭
ਜਿਹ ਸਿਮਰਤ ਗਨਕਾ ਸੀ ਉਧਰੀ ਤਾ ਕੋ ਜਸੁ ਉਰ ਧਾਰੋ ॥	ਸੋਰ ੯, ੪, ੧*: ੨	-	੬੩੨
ਜਿਹ ਸਿਮਰਨਿ ਹੋਇ ਮੁਕਤਿ ਦੁਆਰੁ ॥	ਰਾਮ ਕਬ, ੯, ੧ : ੧	-	੯੭੧
ਜਿਹ ਸਿਮਰਨਿ ਕਰਹਿ ਤੂ ਕੇਲ ॥	ਰਾਮ ਕਬ, ੯, ੩ : ੧	-	੯੭੧
ਜਿਹ ਸਿਮਰਨਿ ਤੁਝੁ ਪੋਹੈ ਨ ਮਾਇ ॥	ਰਾਮ ਕਬ, ੯, ੬ : ੨	-	੯੭੧
ਜਿਹ ਸਿਮਰਨਿ ਤੇਰੀ ਗਤਿ ਹੋਇ ॥	ਰਾਮ ਕਬ, ੯, ੪ : ੧	-	੯੭੧
ਜਿਹ ਸਿਮਰਨਿ ਤੇਰੀ ਜਾਇ ਬਲਾਇ ॥	ਰਾਮ ਕਬ, ੯, ੬ : ੧	-	੯੭੧
ਜਿਹ ਸਿਮਰਨਿ ਨਾਹੀ ਤੁਹਿ ਕਾਨਿ ॥	ਰਾਮ ਕਬ, ੯, ੫ : ੧	-	੯੭੧
ਜਿਹ ਸਿਮਰਨਿ ਨਾਹੀ ਤੁਝੁ ਭਾਰ ॥	ਰਾਮ ਕਬ, ੯, ੮ : ੧	-	੯੭੧
ਜਿਹ ਸਿਮਰਨਿ ਨਾਹੀ ਨਨਕਾਰੁ ॥	ਰਾਮ ਕਬ, ੯, ੨ : ੧	-	੯੭੧
ਜਿਹ ਸਿਰਿ ਰਚਿ ਰਚਿ ਬਾਧਤ ਪਾਗ ॥	ਗਉ ਕਬ, ੩੫, ੧ : ੧	-	੩੩੦
ਜਿਹ ਕਰਣੀ ਹੋਵਹਿ ਸਰਮਿੰਦਾ ਇਹਾ ਕਮਾਨੀ ਰੀਤਿ ॥	ਧਨਾ ੫, ੯, ੧ : ੧	-	੬੭੩
ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥	ਸਮੁ ੫, ੮ : ੫	-	੧੩੮੬
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥	ਗਉ ੪, ੫੫, ੧*: ੨	-	੧੬੯
ਜਿਹ ਕੁਲ ਸਾਧੁ ਬੈਸਨੌ ਹੋਇ ॥	ਬਿਲਾ ਰਵਿ, ੨, ੧*: ੧	-	੮੫੮
ਜਿਹ ਕੁਲ ਦਾਸੁ ਨ ਊਪਜੈ ਸੋ ਕੁਲ ਢਾਕੁ ਪਲਾਸੁ ॥	ਸਲੋ ਕਬ, ੧੧੧ : ੨	-	੧੩੭੦
ਜਿਹ ਕੁਲਿ ਪੂਤੁ ਨ ਗਿਆਨ ਬੀਚਾਰੀ ॥	ਗਉ ਕਬ, ੨੫, ੧ : ੧	-	੩੨੮
ਜਿਹ ਕ੍ਰਿਪਾਲੁ ਹੋਯਉ ਗੋਬਿੰਦੁ ਸਰਬ ਸੁਖ ਤਿਨਹੂ ਪਾਏ ॥	ਸਮੁ ੫, ੭ : ੫	-	੧੩੮੬
ਜਿਹ ਗੜੁ ਗੜਿਓ ਸੁ ਗੜ ਮਹਿ ਪਾਵਾ ॥	ਗਉ ਕਬ, ਬਾਅ, ੨੦ : ੪	-	੩੪੧
ਜਿਹ ਗੁਰ ਮਾਨਿ ਪ੍ਰਭੂ ਲਿਵ ਲਾਈ ਤਿਹ ਮਹਾ ਅਨੰਦ ਰਸੁ ਕਰਿਆ ॥	ਸੋਰ ੫, ੧੫, ੩ : ੧	-	੬੧੩
ਜਿਹ ਗੁਰੁ ਮਿਲੈ ਤਿਹ ਪਾਰਿ ਉਤਾਰੈ ॥	ਭੈਰ ਨਾਮ, ੫, ੪ : ੨	-	੧੧੬੪
ਜਿਹ ਗ੍ਰਿਹ ਰਮਈਆ ਕਵਲਾਪਤੀ ॥	ਮਾਲੀ ਨਾਮ, ੧, ੨ : ੨	-	੯੮੮
ਜਿਹ ਘਟ ਰਾਮੁ ਰਹਿਆ ਭਰਪੂਰਿ ॥	ਗਉ ਕਬ, ੨੬, ੨ : ੧	-	੩੨੮
ਜਿਹ ਘਟਿ ਸਿਮਰਨੁ ਰਾਮ ਕੋ ਸੋ ਨਰੁ ਮੁਕਤਾ ਜਾਨੁ ॥	ਸਲੋ ੯, ੪੩ : ੧	-	੧੪੨੮
ਜਿਹ ਘਟੈ ਮੂਲੁ ਨਿਤ ਬਢੈ ਬਿਆਜੁ ॥	ਬਸੰ ਕਬ, ੬, ੧*: ੨	-	੧੧੯੫
ਜਿਹ ਘਰ ਮਹਿ ਤੁਧੁ ਰਹਨਾ ਬਸਨਾ ਸੋ ਘਰੁ ਚੀਤਿ ਨ ਆਇਓ ॥	ਮਾਰੂ ੫, ਅਸ ੧, ੩ : ੧	-	੧੦੧੭
ਜਿਹ ਘਰ ਮਹਿ ਬੈਸਨੁ ਨਹੀ ਪਾਵਤ ਸੋ ਥਾਨੁ ਮਿਲਿਓ ਬਾਸਾਨੀ ॥	ਸਾਰ ੫, ੩੧, ੧ : ੨	-	੧੨੧੦
ਜਿਹ ਘਰਿ ਕਥਾ ਹੋਤ ਹਰਿ ਸੰਤਨ ਇਕ ਨਿਮਖ ਨ ਕੀਨ੍ਹੋ ਮੈ ਫੇਰਾ ॥	ਰਾਮ ਕਬ, ੮, ੩ : ੧	-	੯੭੧
ਜਿਹ ਘਰੁ ਬਨੁ ਸਮਸਰਿ ਕੀਆ ਤੇ ਪੂਰੇ ਸੰਸਾਰ ॥	ਮਾਰੂ ਕਬ, ੨, ੧ : ੨	-	੧੧੦੩
ਜਿਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ॥	ਸੋਰ ੫, ੧੫, ੨ : ੧	-	੬੧੩
ਜਿਹ ਜਾਨਿਓ ਪ੍ਰਭੁ ਆਪੁਨਾ ਨਾਨਕ ਤੇ ਭਗਵੰਤ ॥	ਗਉ ੫, ਬਾਅ, ੪੨ ਸ: ੨	-	੨੫੯
ਜਿਹ ਜਿਹ ਡਾਲੀ ਪਗੁ ਧਰਉ ਸੋਈ ਮੁਰਿ ਮੁਰਿ ਜਾਇ ॥	ਸਲੋ ਕਬ, ੯੭ : ੨	-	੧੩੬੯
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥	ਸੋਰ ੫, ੧੪, ੧*: ੨	-	੬੧੨
ਜਿਹ ਠਾਕੁਰੁ ਸੁਪ੍ਰਸੰਨੁ ਭਯੋ ਸਤਸੰਗਤਿ ਤਿਹ ਪਿਆਰੁ ॥	ਸਮੁ ੫, ੬ : ੫	-	੧੩੮੬
ਜਿਹ ਤੂ ਜਾਚਹਿ ਸੋ ਤ੍ਰਿਭਵਨ ਭੋਗੀ ॥	ਬਿਲਾ ਕਬ, ੮, ੨ : ੧	-	੮੫੭
ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ ॥	ਸਲੋ ੯, ੧੧ : ੨	-	੧੪੨੭
ਜਿਹ ਧੰਧੇ ਮਹਿ ਓਇ ਲਪਟਾਏ ॥	ਗਉ ੫, ੭੮, ੧ : ੩	-	੧੭੮
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥	ਸਿਰੀ ੪, ਵਾਰ ੪ ਸ, ੧, ੧ : ੮	-	੮੪

ਜਿਹ ਨਰ ਜਸੁ ਕਿਰਪਾ ਨਿਧਿ ਗਾਇਓ ਤਾ ਕਉ ਭਇਓ ਸਹਾਈ ॥	ਮਾਰੂ ੯, ੧, ੨ : ੧	- ੧੦੦੮
ਜਿਹ ਨਰ ਬਿਸਰਿਆ ਪੁਰਖੁ ਬਿਧਾਤਾ ਤੇ ਦੁਖੀਆ ਮਹਿ ਗਨਣੇ ॥	ਸੋਰ ੫, ੧੫, ੨ : ੨	- ੬੧੩
ਜਿਹ ਨਰ ਰਾਮ ਭਗਤਿ ਨਹਿ ਸਾਧੀ ॥	ਗਉ ਕਬ, ੨੫, ੧*: ੧	- ੩੨੮
ਜਿਹ ਪਉੜੇ ਪ੍ਰਭ ਸ੍ਰੀ ਗੋਪਾਲ ॥	ਭੈਰ ਕਬ, ਅਸ ੧, ੨ : ੪	- ੧੧੬੨
ਜਿਹ ਪਉੜੇ ਪ੍ਰਭ ਬਾਲ ਗੋਬਿੰਦ ॥	ਭੈਰ ਕਬ, ਅਸ ੧, ੧ : ੪	- ੧੧੬੨
ਜਿਹ ਪਾਵਕ ਸੁਰਿ ਨਰ ਹੈ ਜਾਰੇ ॥	ਗਉ ਕਬ, ੧, ੨ : ੧	- ੩੨੩
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥	ਸਵ ੪, ਕੀਰ, ੨ : ੪	- ੧੪੦੬
ਜਿਹ ਪੈਡੈ ਮਹਾ ਅੰਧ ਗੁਬਾਰਾ ॥	ਗਉ ੫, ਸੁਖ ੨, ੪ : ੩	- ੨੬੪
ਜਿਹ ਪੈਡੈ ਲੂਟੀ ਪਨਿਹਾਰੀ ॥	ਆਸਾ ੫, ੯੧, ੧ : ੧	- ੩੯੩
ਜਿਹ ਪ੍ਰਸਾਦਿ ਅਸ੍ਵ ਹਸਤਿ ਅਸਵਾਰੀ ॥	ਗਉ ੫, ਸੁਖ ੬, ੪ : ੩	- ੨੭੦
ਜਿਹ ਪ੍ਰਸਾਦਿ ਆਭੂਖਨ ਪਹਿਰੀਜੈ ॥	ਗਉ ੫, ਸੁਖ ੬, ੪ : ੧	- ੨੭੦
ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥	ਗਉ ੫, ਸੁਖ ੬, ੩ : ੧	- ੨੭੦
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥	ਗਉ ੫, ੧੨੮*, ੪ : ੨	- ੨੦੭
ਜਿਹ ਪ੍ਰਸਾਦਿ ਸੰਪੂਰਨ ਫਲਹਿ ॥	ਗਉ ੫, ਸੁਖ ੬, ੬ : ੬	- ੨੭੦
ਜਿਹ ਪ੍ਰਸਾਦਿ ਸਭ ਕੀ ਗਤਿ ਹੋਇ ॥	ਗਉ ੫, ਸੁਖ ੬, ੭ : ੯	- ੨੭੦
ਜਿਹ ਪ੍ਰਸਾਦਿ ਸੁਖ ਸੇਜ ਸੋਈਜੈ ॥	ਗਉ ੫, ਸੁਖ ੬, ੨ : ੩	- ੨੬੯
ਜਿਹ ਪ੍ਰਸਾਦਿ ਸੁਖਿ ਸਹਜਿ ਸਮਾਵਹਿ ॥	ਗਉ ੫, ਸੁਖ ੬, ੬ : ੮	- ੨੭੦
ਜਿਹ ਪ੍ਰਸਾਦਿ ਸੁਖਿ ਸਹਜੇ ਬਸਨਾ ॥	ਗਉ ੫, ਸੁਖ ੬, ੬ : ੪	- ੨੭੦
ਜਿਹ ਪ੍ਰਸਾਦਿ ਸੁਗੰਧਤ ਤਨਿ ਲਾਵਹਿ ॥	ਗਉ ੫, ਸੁਖ ੬, ੧ : ੩	- ੨੬੯
ਜਿਹ ਪ੍ਰਸਾਦਿ ਸੁਨਹਿ ਕਰਨ ਨਾਦ ॥	ਗਉ ੫, ਸੁਖ ੬, ੬ : ੧	- ੨੭੦
ਜਿਹ ਪ੍ਰਸਾਦਿ ਹਸਤ ਕਰ ਚਲਹਿ ॥	ਗਉ ੫, ਸੁਖ ੬, ੬ : ੫	- ੨੭੦
ਜਿਹ ਪ੍ਰਸਾਦਿ ਕਰਹਿ ਪੁੰਨ ਬਹੁ ਦਾਨ ॥	ਗਉ ੫, ਸੁਖ ੬, ੫ : ੧	- ੨੭੦
ਜਿਹ ਪ੍ਰਸਾਦਿ ਗ੍ਰਿਹ ਸੰਗਿ ਸੁਖ ਬਸਨਾ ॥	ਗਉ ੫, ਸੁਖ ੬, ੧ : ੭	- ੨੬੯
ਜਿਹ ਪ੍ਰਸਾਦਿ ਛਤੀਹ ਅੰਮ੍ਰਿਤ ਖਾਹਿ ॥	ਗਉ ੫, ਸੁਖ ੬, ੧ : ੧	- ੨੬੯
ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥	ਗਉ ੫, ਸੁਖ ੬, ੨ : ੫	- ੨੬੯
ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥	ਗਉ ੫, ਸੁਖ ੬, ੩ : ੭	- ੨੭੦
ਜਿਹ ਪ੍ਰਸਾਦਿ ਤੂ ਆਚਾਰ ਬਿਉਹਾਰੀ ॥	ਗਉ ੫, ਸੁਖ ੬, ੫ : ੩	- ੨੭੦
ਜਿਹ ਪ੍ਰਸਾਦਿ ਤੂੰ ਪਾਵਹਿ ਸਾਚੁ ॥	ਗਉ ੫, ਸੁਖ ੬, ੭ : ੭	- ੨੭੦
ਜਿਹ ਪ੍ਰਸਾਦਿ ਤੂੰ ਪ੍ਰਗਟੁ ਸੰਸਾਰਿ ॥	ਗਉ ੫, ਸੁਖ ੬, ੭ : ੧	- ੨੭੦
ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥	ਗਉ ੫, ਸੁਖ ੬, ੩ : ੩	- ੨੭੦
ਜਿਹ ਪ੍ਰਸਾਦਿ ਤੇਰਾ ਸੁੰਦਰ ਰੂਪੁ ॥	ਗਉ ੫, ਸੁਖ ੬, ੫ : ੫	- ੨੭੦
ਜਿਹ ਪ੍ਰਸਾਦਿ ਤੇਰਾ ਪਰਤਾਪੁ ॥	ਗਉ ੫, ਸੁਖ ੬, ੭ : ੩	- ੨੭੦
ਜਿਹ ਪ੍ਰਸਾਦਿ ਤੇਰੀ ਨੀਕੀ ਜਾਤਿ ॥	ਗਉ ੫, ਸੁਖ ੬, ੫ : ੭	- ੨੭੦
ਜਿਹ ਪ੍ਰਸਾਦਿ ਤੇਰੀ ਪਤਿ ਰਹੈ ॥	ਗਉ ੫, ਸੁਖ ੬, ੫ : ੯	- ੨੭੦
ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥	ਗਉ ੫, ਸੁਖ ੬, ੩ : ੫	- ੨੭੦
ਜਿਹ ਪ੍ਰਸਾਦਿ ਤੇਰੇ ਕਾਰਜ ਪੂਰੇ ॥	ਗਉ ੫, ਸੁਖ ੬, ੭ : ੫	- ੨੭੦
ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥	ਗਉ ੫, ਸੁਖ ੬, ੨ : ੭	- ੨੭੦
ਜਿਹ ਪ੍ਰਸਾਦਿ ਧਰ ਊਪਰਿ ਸੁਖਿ ਬਸਹਿ ॥	ਗਉ ੫, ਸੁਖ ੪, ੨ : ੧	- ੨੬੭
ਜਿਹ ਪ੍ਰਸਾਦਿ ਪਰਮ ਗਤਿ ਪਾਵਹਿ ॥	ਗਉ ੫, ਸੁਖ ੬, ੬ : ੭	- ੨੭੦
ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥	ਗਉ ੫, ਸੁਖ ੬, ੩ : ੯	- ੨੭੦
ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥	ਗਉ ੫, ਸੁਖ ੬, ੨ : ੧	- ੨੬੯
ਜਿਹ ਪ੍ਰਸਾਦਿ ਪੀਵਹਿ ਸੀਤਲ ਜਲਾ ॥	ਗਉ ੫, ਸੁਖ ੪, ੨ : ੩	- ੨੬੭
ਜਿਹ ਪ੍ਰਸਾਦਿ ਪੇਖਹਿ ਬਿਸਮਾਦ ॥	ਗਉ ੫, ਸੁਖ ੬, ੬ : ੨	- ੨੭੦
ਜਿਹ ਪ੍ਰਸਾਦਿ ਬਸਹਿ ਸੁਖ ਮੰਦਰਿ ॥	ਗਉ ੫, ਸੁਖ ੬, ੧ : ੫	- ੨੬੯
ਜਿਹ ਪ੍ਰਸਾਦਿ ਬਾਗ ਮਿਲਖ ਧਨਾ ॥	ਗਉ ੫, ਸੁਖ ੬, ੪ : ੫	- ੨੭੦
ਜਿਹ ਪ੍ਰਸਾਦਿ ਬੋਲਹਿ ਅੰਮ੍ਰਿਤ ਰਸਨਾ ॥	ਗਉ ੫, ਸੁਖ ੬, ੬ : ੩	- ੨੭੦

ਜਿਹ ਪ੍ਰਸਾਦਿ ਭੋਗਹਿ ਸਭਿ ਰਸਾ ॥	ਗਉ ੫, ਸੁਖ ੪, ੨ : ੫	-	੨੬੭
ਜਿਹ ਪ੍ਰਸਾਦਿ ਮਿਲੀਐ ਪ੍ਰਭ ਨਾਨਕ ਬਲਿ ਬਲਿ ਤਾ ਕੈ ਹਉ ਜਾਈ ॥	ਸਾਰ ੫, ੧੭, ੨ : ੨	-	੧੨੦੭
ਜਿਹ ਪ੍ਰਸਾਦਿ ਰੰਗ ਰਸ ਭੋਗ ॥	ਗਉ ੫, ਸੁਖ ੬, ੧ : ੯	-	੨੬੯
ਜਿਹ ਪ੍ਰਭੂ ਬਿਸਾਰਿ ਗੁਰ ਤੇ ਬੇਮੁਖਾਈ ਤੇ ਨਰਕ ਘੋਰ ਮਹਿ ਪਰਿਆ ॥	ਸੋਰ ੫, ੧੫, ੩ : ੨	-	੬੧੩
ਜਿਹਬਾ ਏਕ ਉਸਤਤਿ ਅਨੇਕ ॥	ਗਉ ੫, ਸੁਖ ੧੮, ੫ : ੧	-	੨੮੭
ਜਿਹਬਾ ਸੁਆਦੀ ਲੀਲਿਤ ਲੋਹ ॥	ਸਾਰ ਨਾਮ, ੧, ੧ : ੩	-	੧੨੫੨
ਜਿਹਬਾ ਗੁਨ ਗੋਬਿੰਦ ਭਜਹੁ ਕਰਨ ਸੁਨਹੁ ਹਰਿ ਨਾਮੁ ॥	ਸਲੋ ੯, ੩੧ : ੧	-	੧੪੨੭
ਜਿਹਬਾ ਜੂਠੀ ਬੋਲਤ ਜੂਠਾ ਕਰਨ ਨੇਤ੍ਰ ਸਭਿ ਜੂਠੇ ॥	ਬਸੰ ਕਬ, ੭, ੨ : ੧	-	੧੧੯੫
ਜਿਹ ਬਾਝੁ ਨ ਜੀਆ ਜਾਈ ॥	ਸੋਰ ਕਬ, ੬, ੧ : ੧	-	੬੫੫
ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥	ਸੋਰ ੧, ਅਸ ੧, ੩ : ੨	-	੬੩੪
ਜਿਹ ਬਿਧਿ ਕਤਹੂ ਨ ਛੂਟੀਐ ਸਾਕਤ ਤੇਊ ਕਮਾਹਿ ॥	ਗਉ ੫, ਬਾਅ, ੯ : ੨	-	੨੫੨
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥	ਤਿਲੰ ੯, ੩, ੩ : ੧	-	੭੨੭
ਜਿਹ ਬਿਧਿ ਮਨ ਕੋ ਸੰਸਾ ਚੂਕੈ ਭਉ ਨਿਧਿ ਪਾਰਿ ਪਰਉ ॥	ਧਨਾ ੯, ੪, ੧*: ੨	-	੬੮੫
ਜਿਹ ਭੋਜਨੁ ਕੀਨੋ ਤੇ ਤ੍ਰਿਪਤਾਰੈ ॥	ਕਾਨ ੫, ੫, ੨ : ੨	-	੧੨੯੯
ਜਿਹ ਮੰਦਰਿ ਦੀਪਕੁ ਪਰਗਾਸਿਆ ਅੰਧਕਾਰੁ ਤਹ ਨਾਸਾ ॥	ਕੇਦਾ ਕਬ, ੧, ੪ : ੧	-	੧੧੨੩
ਜਿਹ ਮਰਨੈ ਸਭੁ ਜਗਤੁ ਤਰਾਸਿਆ ॥	ਗਉ ਕਬ, ੨੦, ੧ : ੧	-	੩੨੭
ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ ॥	ਗਉ ੫, ਸੁਖ ੨, ੪ : ੧	-	੨੬੪
ਜਿਹ ਮਾਰਗਿ ਇਹੁ ਜਾਤ ਇਕੇਲਾ ॥	ਗਉ ੫, ਸੁਖ ੨, ੨ : ੭	-	੨੬੪
ਜਿਹ ਮਿਲਿਐ ਦੇਹ ਸੁਦੇਹੀ ॥	ਸੋਰ ਨਾਮ, ੩, ੧*: ੨	-	੬੫੭
ਜਿਹ ਮੁਖਿ ਪਾਂਚਉ ਅੰਮ੍ਰਿਤ ਖਾਏ ॥	ਗਉ ਕਬ, ੩੨, ੧ : ੧	-	੩੨੯
ਜਿਹ ਮੁਖਿ ਬੇਦੁ ਗਾਇਤ੍ਰੀ ਨਿਕਸੈ ਸੋ ਕਿਉ ਬ੍ਰਹਮਨੁ ਬਿਸਰੁ ਕਰੈ ॥	ਰਾਮ ਕਬ, ੫, ੧ : ੧	-	੯੭੦
ਜਿਹ ਰਸ ਅਨ ਰਸ ਬੀਸਰਿ ਜਾਹੀ ॥	ਸੋਰ ਰਵਿ, ੩, ੧*: ੨	-	੬੫੮
ਜਿਹ ਰਸ ਬਿਸਰਿ ਗਏ ਰਸ ਅਉਰ ॥	ਗਉ ਕਬ, ਅਸ ੬੪, ੧*: ੨	-	੩੩੭
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥	ਸੂਹੀ ੪, ੧੦, ੧*: ੨	-	੭੩੪
ਜਿਹਵਾ ਇੰਦ੍ਰੀ ਏਕੁ ਸੁਆਉ ॥	ਗਉ ੧, ੭, ੨ : ੨	-	੧੫੩
ਜਿਹਵਾ ਇੰਦ੍ਰੀ ਸਾਦਿ ਲੋਭਾਨਾ ॥	ਰਾਮ ੧, ਅਸ ੨, ੬ : ੩	-	੯੦੩
ਜਿਹਵਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਇ ॥	ਮਾਝ ੫, ਬਾਰਾ, ੧੩ : ੯	-	੧੩੬
ਜਿਹਵਾ ਏਕ ਹੋਇ ਲਖ ਕੋਟੀ ਲਖ ਕੋਟੀ ਕੋਟਿ ਧਿਆਵੈਗੋ ॥	ਕਾਨ ੪, ਅਸ ੩, ੧*: ੨	-	੧੩੦੯
ਜਿਹਵਾ ਏਕ ਕਵਨ ਗੁਨ ਕਹੀਐ ॥	ਧਨਾ ੫, ੧੨, ੧*: ੧	-	੬੭੪
ਜਿਹਵਾ ਸਚੀ ਸਚਿ ਰਤੀ ਤਨੁ ਮਨੁ ਸਚਾ ਹੋਇ ॥	ਵਡ ੩, ਅਸ ੧, ੨ : ੧	-	੫੬੫
ਜਿਹਵਾ ਸਚੀ ਮਨੁ ਸਚਾ ਸਚਾ ਸਰੀਰ ਅਕਾਰੁ ॥	ਸਿਰੀ ੪, ਵਾਰ ੧ ਸ, ੩, ੧ : ੪	-	੮੩
ਜਿਹਵਾ ਸਾਦੁ ਨ ਫੀਕੀ ਰਸ ਬਿਨੁ ਬਿਨੁ ਪ੍ਰਭ ਕਾਲੁ ਸੰਤਾਪੈ ॥	ਸਾਰ ੧, ੨, ੧*: ੨	-	੧੧੯੭
ਜਿਹਵਾ ਸਾਲਾਹਿ ਨ ਰਜਈ ਹਰਿ ਪ੍ਰੀਤਮ ਚਿਤੁ ਲਾਇ ॥	ਗਉ ੪, ਵਾਰ ੨੩ ਸ, ੪, ੨ : ੩	-	੩੧੩
ਜਿਹਵਾ ਸੁਆਦ ਲੋਭ ਮਦਿ ਮਾਤੋ ਉਪਜੇ ਅਨਿਕ ਬਿਕਾਰਾ ॥	ਸੋਰ ੫, ੨੬, ੨ : ੧	-	੬੧੬
ਜਿਹਵਾ ਸੂਚੀ ਸਾਚਾ ਬੋਲੁ ॥	ਰਾਮ ੧, ਅਸ ੬, ੨ : ੩	-	੯੦੫
ਜਿਹਵਾ ਸੂਚੀ ਹਰਿ ਰਸ ਸਾਰਾ ॥	ਗਉ ੧, ਅਸ ੮, ੨ : ੨	-	੨੨੪
ਜਿਹਵਾ ਹਰਿ ਰਸਿ ਰਹੀ ਅਘਾਇ ॥	ਸੂਹੀ ੪, ੭, ੧ : ੧	-	੭੩੩
ਜਿਹਵਾ ਕਿਆ ਗੁਣ ਆਖਿ ਵਖਾਣਹ ਤੁਮ ਵਡ ਅਗਮ ਵਡ ਪੁਰਖਾ ॥	ਜੈਤ ੪, ੨, ੪ : ੧	-	੬੯੬
ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥	ਸਿਰੀ ੧, ਅਸ ੧੦, ੫ : ੨	-	੫੯
ਜਿਹਵਾ ਡੰਡੀ ਇਹੁ ਘਟੁ ਛਾਬਾ ਤੋਲਉ ਨਾਮੁ ਅਜਾਚੀ ॥	ਮਾਰੂ ੧, ੧੧, ੩ : ੧	-	੯੯੨
ਜਿਹਵਾ ਬਕਤ ਪਾਈ ਗਤਿ ਮਤਿ ॥	ਰਾਮ ੫, ੨੮, ੪ : ੨	-	੮੯੧
ਜਿਹਵਾ ਬਚਨੁ ਸੁਧੁ ਨਹੀ ਨਿਕਸੈ ਤਬ ਰੇ ਧਰਮ ਕੀ ਆਸ ਕਰੈ ॥	ਆਸਾ ਕਬ, ੧੫, ੩ : ੨	-	੪੭੯
ਜਿਹਵਾ ਰਸੁ ਨਹੀ ਕਹਿਆ ਬੂਝੈ ॥	ਆਸਾ ੧, ਅਸ ੫, ੬ : ੨	-	੪੧੪
ਜਿਹਵਾ ਰੰਗਿ ਨਹੀ ਹਰਿ ਰਾਤੀ ਜਬ ਬੋਲੈ ਤਬ ਫੀਕੇ ॥	ਭੈਰ ੧, ੪, ੨ : ੧	-	੧੧੨੬
ਜਿਹਵਾ ਰਤੀ ਸਬਦਿ ਸਚੈ ਅੰਮ੍ਰਿਤੁ ਪੀਵੈ ਰਸਿ ਗੁਣ ਗਾਇ ॥	ਸਿਰੀ ੩, ੫੮, ੨ : ੩	-	੩੬
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥	ਭੈਰ ੫, ੨੦, ੨ : ੧	-	੧੧੪੦
ਜਿਹਵੇ ਅੰਮ੍ਰਿਤ ਗੁਣ ਹਰਿ ਗਾਉ ॥	ਸਾਰ ੫, ੭੬, ੧*: ੧	-	੧੨੧੯

ਜਿਹਿ ਜਿਹਿ ਹਰਿ ਕੋ ਨਾਮੁ ਸਮ੍ਾਰਿ ॥	ਬਸੰ ੯, ੨, ੨ : ੧	-	੧੧੮੬
ਜਿਹਿ ਪਰਲੋਕ ਜਾਇ ਅਪਕੀਰਤਿ ਸੋਈ ਅਬਿਦਿਆ ਸਾਧੀ ॥	ਸਾਰ ਪਰ, ੧, ੨ : ੨	-	੧੨੫੩
ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ ॥	ਸਲੋ ੯, ੧੯ : ੧	-	੧੪੨੭
ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ ॥	ਸਲੋ ੯, ੪੨ : ੨	-	੧੪੨੮
ਜਿਹਿ ਬਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ ॥	ਸਲੋ ੯, ੧੭ : ੧	-	੧੪੨੭
ਜਿਹਿ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸੁ ॥	ਸਲੋ ੯, ੧੮ : ੧	-	੧੪੨੭
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥	ਗਉ ੪, ਵਾਰ ੧੫ ਸ, ੪, ੩ : ੧	-	੩੦੯
ਜਿ ਕਰਾਵੈ ਸੁ ਨਾਮੁ ਵਖਾਨੀ ॥	ਮਾਰੂ ੫, ੧੭, ੪ : ੪	-	੧੦੦੪
ਜਿ ਕਰਾਵੈ ਸੋ ਕਰਣਾ ॥	ਸੋਰ ੫, ੭੧, ੨ : ੩	-	੬੨੭
ਜਿ ਗਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ			
ਸਭ ਝਖਿ ਝਖਿ ਮਰੈ ਲੋਕਾਈ ॥	ਬਿਲਾ ੪, ਵਾਰ, ੪ : ੫	-	੮੫੦
ਜਿ ਗੁਰਮੁਖਿ ਕਰੇ ਸਾਈ ਭਗਤਿ ਹੋਵੈ ॥	ਸਲੋ ੪, ੧੪ : ੨	-	੧੪੨੨
ਜਿਚਰੁ ਅੰਦਰਿ ਸਾਸੁ ਤਿਚਰੁ ਸੇਵਾ ਕੀਚੈ ਜਾਇ ਮਿਲੀਐ ਰਾਮ ਮੁਰਾਰੀ ॥	ਰਾਮ ੩, ਅਸ ੪, ੨੫ : ੧	-	੯੧੧
ਜਿਚਰੁ ਆਗਿਆ ਤਿਚਰੁ ਭੋਗਹਿ ਭੋਗ ॥	ਗਉ ੫, ੯੯, ੧ : ੨	-	੧੮੫
ਜਿਚਰੁ ਇਹੁ ਮਨੁ ਲਹਰੀ ਵਿਚਿ ਹੈ ਹਉਮੈ ਬਹੁਤੁ ਅਹੰਕਾਰੁ ॥	ਸਾਰ ੪, ਵਾਰ ੨੭ ਸ, ੩, ੧ : ੧	-	੧੨੪੭
ਜਿਚਰੁ ਸਬਦਿ ਨ ਭੀਜੈ ਹਰਿ ਕੈ ਨਾਇ ॥	ਗਉ ੩, ਅਸ ੧, ੧*: ੨	-	੨੨੯
ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ			
ਕੋਈ ਕਿਛੁ ਕਰਿਹੁ ਦਿਖਾ ਸਿਆਣੀਐ ॥	ਮਾਝ ੧, ਵਾਰ ੨ ਸ, ੨, ੨ : ੬	-	੧੩੮
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥	ਵਡ ੫, ੯, ੫ : ੧	-	੫੬੪
ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ ॥	ਰਾਮ ੫, ਵਾਰ ੫ ਸ, ੫, ੨ : ੩	-	੯੫੯
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥	ਮਾਰੂ ੫, ਸੋਲਾ ੨, ੮ : ੩	-	੧੦੭੩
ਜਿਚਰੁ ਵਸਿਆ ਕੰਤੁ ਘਰਿ ਜੀਉ ਜੀਉ ਸਭਿ ਕਹਾਤਿ ॥	ਸਿਰੀ ੫, ੯੩, ੨ : ੧	-	੫੦
ਜਿਚਰੁ ਵਸੀ ਪਿਤਾ ਕੈ ਸਾਥਿ ॥	ਆਸਾ ੫, ੩, ੨ : ੧	-	੩੭੧
ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ ॥	ਬਿਹਾ ੪, ਵਾਰ ੧੯ ਸ, ੩, ੧ : ੨	-	੫੫੬
ਜਿ ਠਗੀ ਆਵੈ ਠਗੀ ਉਠਿ ਜਾਇ ਤਿਸੁ ਨੇੜੈ ਗੁਰਸਿਖੁ ਮੂਲਿ ਨ ਆਵੈ ॥	ਗਉ ੪, ਵਾਰ ੩੩ ਸ, ੪, ੨ : ੬	-	੩੧੭
ਜਿਨਿ ਘਰਿ ਆਏ ਸੋਭਾ ਸੇਤੀ ਪੂਰਨ ਹੋਈ ਆਸਾ ॥	ਸੋਰ ੫, ੯੦, ੩ : ੨	-	੬੩੦
ਜਿਨਿ ਜਿਨਿ ਲੈਨਿ੍ ਰਲਾਇ ਏਹੋ ਏਨਾ ਲੋੜੀਐ ॥	ਗੂਜ ੫, ਵਾਰ, ੧੫ : ੪	-	੫੨੨
ਜਿਤ ਹਮ ਲਾਏ ਤਿਤ ਹੀ ਲਾਗੇ ਤੈਸੇ ਕਰਮ ਕਮਾਵਹਿਗੇ ॥	ਮਾਰੂ ਕਬ, ੪, ੩ : ੧	-	੧੧੦੩
ਜਿਤਨੀ ਸ੍ਰਿਸਟਿ ਤੁਮਰੀ ਮੇਰੇ ਸੁਆਮੀ ਸਭ ਤਿਤਨੀ			
ਲੋਚੈ ਧੂਰਿ ਸਾਧੂ ਕੀ ਤਾਈ ॥	ਮਲਾ ੪, ੨, ੪ : ੧	-	੧੨੬੩
ਜਿਤਨੀ ਭੂਖ ਅਨ ਰਸ ਸਾਦ ਹੈ ਤਿਤਨੀ ਭੂਖ ਫਿਰਿ ਲਾਗੈ ॥	ਗਉ ੪, ੪੮, ੪ : ੧	-	੧੬੭
ਜਿਤਨੇ ਸਾਹ ਪਾਤਿਸਾਹ ਉਮਰਾਵ ਸਿਕਦਾਰ ਚਉਧਰੀ			
ਸਭਿ ਮਿਥਿਆ ਝੂਠੁ ਭਾਉ ਦੂਜਾ ਜਾਣੁ ॥	ਗੋਂਡ ੪, ੪, ੧ : ੧	-	੮੬੧
ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥	ਨਟ ੪, ਅਸ ੨, ੭ : ੨	-	੯੮੧
ਜਿਤਨੇ ਜੀਅ ਜੰਤ ਪ੍ਰਭਿ ਕੀਨੇ ਤਿਤਨੇ ਸਿਰਿ ਕਾਰ ਲਿਖਾਵੈ ॥	ਮਲਾ ੪, ੪, ੧ : ੧	-	੧੨੬੩
ਜਿਤਨੇ ਤੀਰਥ ਦੇਵੀ ਥਾਪੇ ਸਭਿ ਤਿਤਨੇ ਲੋਚਹਿ ਧੂਰਿ ਸਾਧੂ ਕੀ ਤਾਈ ॥	ਮਲਾ ੪, ੨, ੩ : ੧	-	੧੨੬੩
ਜਿਤਨੇ ਧਨਵੰਤ ਕੁਲਵੰਤ ਮਿਲਖਵੰਤ ਦੀਸਹਿ ਮਨ ਮੇਰੇ			
ਸਭਿ ਬਿਨਸਿ ਜਾਹਿ ਜਿਉ ਰੰਗੁ ਕਸੁੰਭ ਕਚਾਣੁ ॥	ਗੋਂਡ ੪, ੪, ੨ : ੧	-	੮੬੧
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥	ਮਾਰੂ ੫, ਸੋਲਾ ੨, ੧੨ : ੩	-	੧੦੭੩
ਜਿਤਨੇ ਪਾਤਿਸਾਹ ਸਾਹ ਰਾਜੇ ਖਾਨ ਉਮਰਾਵ ਸਿਕਦਾਰ			
ਹਹਿ ਤਿਤਨੇ ਸਭਿ ਹਰਿ ਕੇ ਕੀਏ ॥	ਬਿਲਾ ੪, ਵਾਰ, ੬ : ੧	-	੮੫੧
ਜਿਤਤੇ ਬਿਸ੍ਵ ਸੰਸਾਰਹ ਨਾਨਕ ਵਸੵੰ ਕਰੋਤਿ ਪੰਚ ਤਸਕਰਹ ॥	ਸਸ ੫, ੨੯ : ੫	-	੧੩੫੬
ਜਿਤਨੇ ਭਗਤ ਹਰਿ ਸੇਵਕਾ ਮੁਖਿ ਅਠਸਠਿ ਤੀਰਥ			
ਤਿਨ ਤਿਲਕੁ ਕਢਾਇ ॥	ਸੂਹੀ ੪, ੮, ੪ : ੧	-	੭੩੩
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥	ਗਉ ੪, ੫੬, ੨ : ੧	-	੧੬੯
ਜਿਤੜੇ ਫਲ ਮਨਿ ਬਾਛੀਅਹਿ ਤਿਤੜੇ ਸਤਿਗੁਰ ਪਾਸਿ ॥	ਸਿਰੀ ੫, ੯੯, ੪ : ੧	-	੫੨
ਜਿਤਾ ਜਨਮੁ ਅਪਾਰੁ ਆਪੁ ਪਛਾਨਿਆ ॥	ਗੂਜ ੫, ਵਾਰ, ੧੬ : ੬	-	੫੨੨

ਜਿਤੁ ਸਚਾ ਮੇਰੇ ਮਨਿ ਭਾਇਆ ॥	ਮਾਝ ੩, ਅਸ ੧੧, ੨ : ੨	-	੧੧੫
ਜਿਤੁ ਸਿਮਰਨਿ ਦਰਗਹ ਮੁਖੁ ਊਜਲ ਸਦਾ ਸਦਾ ਸੁਖੁ ਪਾਈਐ ॥	ਸੋਰ ੫, ੮੩, ੧*: ੨	-	੬੨੯
ਜਿਤੁ ਸੁ ਹਾਥ ਨ ਲਭਈ ਤੂੰ ਓਹੁ ਠਰੂਰੁ ॥	ਰਾਮ ਬਸ, ਵਾਰ, ੫ : ੫	-	੯੬੭
ਜਿਤੁ ਸੁਣੀ ਮਨੁ ਤਨੁ ਹਰਿਆ ਹੋਆ ਰਸਨਾ ਰਸਿ ਸਮਾਣੀ ॥	ਰਾਮ ੩, ਅਨੰ, ੩੭ : ੩	-	੯੨੨
ਜਿਤੁ ਸੁਤੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥	ਸਿਰੀ ੧, ੭, ੪*: ੨	-	੧੭
ਜਿਤੁ ਸੇਵਿਐ ਸਦਾ ਸੁਖੁ ਹੋਇ ॥	ਬਸੰ ੩, ੮, ੨ : ੨	-	੧੧੭੪
ਜਿਤੁ ਸੇਵਿਐ ਸਦਾ ਸੁਖੁ ਹੋਈ ॥	ਮਾਝ ੩, ਅਸ ੧੯, ੮ : ੨	-	੧੨੦
ਜਿਤੁ ਸੇਵਿਐ ਸੁਖੁ ਹੋਇ ਘਨਾ ਮਨ ਸੋਈ ਗਾਈਐ ॥	ਬਿਲਾ ੫, ੩੫, ੧ : ੨	-	੮੦੯
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮ੍ਾਲੀਐ ॥	ਆਸਾ ੧, ਵਾਰ, ੨੧ : ੧	-	੪੭੪
ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ ॥	ਸਿਰੀ ੧, ੫, ੧*: ੨	-	੧੫
ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ ॥	ਵਡ ੧, ਅਲਾ ੧, ੨ : ੪	-	੫੭੯
ਜਿਤੁ ਸੇਵਿਐ ਦਰਗਹ ਪਤਿ ਪਰਵਾਨਾ ॥	ਗਉ ੩, ੨੭, ੧ : ੩	-	੧੫੯
ਜਿਤੁ ਹਉਮੈ ਗਰਬੁ ਨਿਵਾਰੀ ॥	ਸੋਰ ੫, ੨੮, ੧*: ੨	-	੬੧੬
ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥	ਰਾਮ ੫, ਵਾਰ ੬ ਸ, ੫, ੧ : ੭	-	੯੫੯
ਜਿਤੁ ਹਰਿਆ ਸਭੁ ਜੀਅ ਜੰਤੁ ॥	ਬਸੰ ੩, ੧, ੧ : ੨	-	੧੧੭੨
ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥	ਵਡ ੪, ਘੋੜੀ ੧, ੪ : ੩	-	੫੭੫
ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥	ਵਡ ੪, ਘੋੜੀ ੧, ੪ : ੨	-	੫੭੫
ਜਿਤੁ ਕੰਮਿ ਹਰਿ ਵੀਸਰੈ ਦੂਜੈ ਲਗੈ ਜਾਇ ॥	ਗੂਜ ੩, ੧, ੧ : ੨	-	੪੯੦
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥	ਸੋਰ ੧, ਅਸ ੨, ੧*: ੨	-	੬੩੫
ਜਿਤੁ ਕਾਰਜਿ ਸਤੁ ਸੰਤੋਖੁ ਦਇਆ ਧਰਮੁ ਹੈ ਗੁਰਮੁਖਿ ਬੂਝੈ ਕੋਈ ॥	ਆਸਾ ੧, ੧੦, ੩ : ੨	-	੩੫੧
ਜਿਤੁ ਕਾਰੈ ਕੰਮਿ ਹਮ ਹਰਿ ਲਾਏ ॥	ਗੂਜ ੪, ੭, ੪ : ੧	-	੪੯੪
ਜਿਤੁ ਕਿੰਗੁਰੀ ਅਨਹਦੁ ਵਾਜੈ ਹਰਿ ਸਿਉ ਰਹੈ ਲਿਵ ਲਾਇ ॥	ਰਾਮ ੩, ਅਸ ੧, ੧*: ੨	-	੯੦੮
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ॥	ਆਸਾ ੧, ਵਾਰ, ੨੧ : ੨	-	੪੭੪
ਜਿਤੁ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ॥	ਮਾਰੂ ੫, ਅਸ ੧, ੭ : ੧	-	੧੦੧੭
ਜਿਤੁ ਕੋ ਲਾਇਆ ਤਿਤ ਹੀ ਲਗਾਨਾ ॥	ਰਾਮ ੫, ਅਸ ੩, ੮ : ੧	-	੯੧੪
ਜਿਤੁ ਕੋ ਲਾਇਆ ਤਿਤ ਹੀ ਲਾਗਾ ॥	ਗਉ ੫, ਅਸ ੬, ੮ : ੩	-	੨੩੯
ਜਿਤੁ ਕੋ ਲਾਇਆ ਤਿਤ ਹੀ ਲਾਗਾ ਕਿਸੁ ਦੋਸੁ ਦਿਚੈ ਜਾ ਹਰਿ ਏਵੈ ਭਾਵੈ ॥	ਰਾਮ ੫, ਵਾਰ ੭ ਸ, ੫, ੧ : ੧੦	-	੯੬੦
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ॥	ਆਸਾ ਕਬ, ੨, ੪ : ੧	-	੪੭੬
ਜਿਤੁ ਕੋ ਲਾਇਆ ਤਿਤ ਹੀ ਲਾਗਾ ਤੈਸੋ ਹੀ ਵਰਤਾਰਾ ॥	ਸੋਰ ੫, ੧੫, ੪ : ੧	-	੬੧੩
ਜਿਤੁ ਖਾਧੈ ਸੁਖੁ ਊਪਜੈ ਫਿਰਿ ਦੂਖੁ ਨ ਲਾਗੈ ਆਇ ॥	ਮਲਾ ੧, ਵਾਰ ੭ ਸ, ੩, ੨ : ੬	-	੧੨੮੧
ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ ॥	ਸਿਰੀ ੧, ੭, ੧*: ੨	-	੧੬
ਜਿਤੁ ਖਾਧੈ ਤੇਰੇ ਜਾਹਿ ਵਿਕਾਰ ॥	ਮਲਾ ੧, ੮, ੧*: ੨	-	੧੨੫੭
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥	ਮਲਾ ੧, ਵਾਰ ੧੦ ਸ, ੩, ੨ : ੩	-	੧੨੮੨
ਜਿਤੁ ਖਾਧੈ ਮਨੁ ਤ੍ਰਿਪਤੀਐ ਨਾਨਕ ਸਾਹਿਬ ਦਾਤਿ ॥	ਗਉ ੫, ਵਾਰ ੧੫ ਸ, ੫, ੨ : ੨	-	੩੨੧
ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥	ਸੋਰ ੪, ਵਾਰ ੮ ਸ, ੩, ੧ : ੨	-	੬੪੫
ਜਿਤੁ ਗਰਬੁ ਜਾਇ ਸੁ ਕਵਣੁ ਆਹਾਰੁ ॥	ਰਾਮ ੧, ਸਿਗੋ, ੪੫ : ੨	-	੯੪੩
ਜਿਤੁ ਗ੍ਰਿਹਿ ਗੁਨ ਗਾਵਤੇ ਹਰਿ ਕੇ ਗੁਨ ਗਾਵਤੇ ਰਾਮ ਗੁਨ ਗਾਵਤੇ ਤਿਤੁ ਗ੍ਰਿਹਿ ਵਾਜੇ ਪੰਚ ਸਬਦ ਵਡ ਭਾਗ ਮਥੋਰਾ ॥	ਸਾਰ ੪, ੯, ੧ : ੧	-	੧੨੦੧
ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥	ਕਾਨ ੪, ੯, ੧ : ੧	-	੧੨੯੭
ਜਿਤੁ ਗ੍ਰਿਹਿ ਵਸੈ ਸੋ ਗ੍ਰਿਹੁ ਸੋਭਾਵੰਤਾ ॥	ਆਸਾ ੫, ੩, ੧ : ੩	-	੩੭੦
ਜਿਤੁ ਘਟਿ ਸਚੁ ਨ ਪਾਇ ਸੁ ਭੰਨਿ ਘੜਾਈਐ ॥	ਮਾਝ ੧, ਵਾਰ, ੧੭ : ੪	-	੧੪੬
ਜਿਤੁ ਘਟਿ ਨਾਮੁ ਨ ਊਪਜੈ ਫੂਟਿ ਮਰੈ ਜਨੁ ਸੋਇ ॥	ਗਉ ਕਬ, ਅਸ ੫੫, ੧ : ੨	-	੩੩੫
ਜਿਤੁ ਘਟਿ ਵਸੈ ਪਾਰਬ੍ਰਹਮੁ ਸੋਈ ਸੁਹਾਵਾ ਥਾਉ ॥	ਗਉ ੫, ੧੭੦*, ੧ : ੧	-	੨੧੮
ਜਿਤੁ ਘਰਿ ਹਰਿ ਕੰਤੁ ਨ ਪ੍ਰਗਟਈ ਭਠਿ ਨਗਰ ਸੇ ਗ੍ਰਾਮ ॥	ਮਾਝ ੫, ਬਾਰਾ, ੧ : ੬	-	੧੩੩
ਜਿਤੁ ਘਰਿ ਨਾਮੁ ਹਰਿ ਸਦਾ ਧਿਆਈਐ ਸੋਹਿਲੜਾ ਜੁਗ ਚਾਰੇ ॥	ਆਸਾ ੩, ਛੰਤ ੬, ੪ : ੫	-	੪੪੦

ਜਿਤੁ ਪ੍ਰਭਿ ਲਾਇਆ ਤਿਤੁ ਤਿਤੁ ਲਗੈ ॥	ਬਸੰ ੫, ੨, ੧*: ੨	-	੧੧੮੦
ਜਿਤੁ ਪ੍ਰਭੁ ਪਾਵਹੁ ਗਣਤ ਨ ਕਾਈ ॥	ਮਾਰੂ ੧, ਸੋਲਾ ੮, ੧੭ : ੨	-	੧੦੨੮
ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥	ਸਿਰੀ ੧, ੪, ੩ : ੧	-	੧੫
ਜਿਤੁ ਭਾਵੈ ਤਿਤੁ ਕਾਰੈ ਲਾਏ ॥	ਮਾਝ ੩, ਅਸ ੨੪, ੨ : ੨	-	੧੨੩
ਜਿਤੁ ਭਾਵੈ ਤਿਤੁ ਰਾਹਿ ਚਲਾਏ ॥	ਮਾਰੂ ੩, ਸੋਲਾ ੪, ੧੩ : ੨	-	੧੦੪੭
ਜਿਤੁ ਭਾਵੈ ਤਿਤੁ ਲਾਇਸੀ ਜਿਉ ਤਿਸ ਦੀ ਵਡਿਆਈ ਰਾਮ ॥	ਵਡ ੩, ਛੰਤ ੪, ੪ : ੨	-	੫੭੦
ਜਿਤੁ ਭਾਵੈ ਤਿਤੁ ਲਾਇਦਾ ਗੁਰਮੁਖਿ ਹਰਿ ਸਚਾ ॥	ਮਾਰੂ ੩, ਵਾਰ, ੨੨ : ੩	-	੧੦੯੪
ਜਿਤੁ ਭੇਟੇ ਸਾਧੂ ਕੇ ਚਰਨ ॥	ਗਉ ੫, ੧੨੯, ੪ : ੨	-	੧੯੧
ਜਿਤੁ ਭੇਟੇ ਪਾਰਬ੍ਰਹਮ ਨਿਰਜੋਗ ॥	ਗਉ ੫, ੧੨੯, ੧ : ੨	-	੧੯੧
ਜਿਤੁ ਮਉਲਿਐ ਸਭ ਮਉਲੀਐ ਤਿਸਹਿ ਨ ਮਉਲਿਹੁ ਕੋਇ ॥	ਸੂਹੀ ੩, ਵਾਰ ੧੯ ਸ, ੧, ੧ : ੨	-	੭੯੧
ਜਿਤੁ ਮਾਰਗਿ ਹਰਿ ਪਾਈਐ ਮਨ ਸੇਈ ਕਰਮ ਕਮਾਇ ॥	ਪ੍ਰਭਾ ੩, ਅਸ ੨, ੧*: ੨	-	੧੩੪੬
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥	ਗਉ ੪, ੫੪, ੧ : ੨	-	੧੬੯
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥	ਆਸਾ ੧, ਵਾਰ ੧੯ ਸ, ੧, ੨ : ੭	-	੪੭੩
ਜਿਤੁ ਮੁਖਿ ਤੂ ਸਾਲਾਹੀਅਹਿ ਤਿਤੁ ਮੁਖਿ ਕੈਸੀ ਭੂਖ ॥	ਪ੍ਰਭਾ ੧, ੨, ੩ : ੨	-	੧੩੨੮
ਜਿਤੁ ਮੁਖਿ ਨਾਮੁ ਨ ਊਚਰਹਿ ਬਿਨੁ ਨਾਵੈ ਰਸ ਖਾਹਿ ॥	ਆਸਾ ੧, ਵਾਰ ੧੯ ਸ, ੧, ੧ : ੮	-	੪੭੩
ਜਿਤੁ ਮੁਖਿ ਭਾਗੁ ਲਿਖਿਆ ਧੁਰਿ ਸਾਚੈ ਹਰਿ ਤਿਤੁ ਮੁਖਿ ਨਾਮੁ ਜਪਾਤੀ ॥	ਸਿਰੀ ੪, ਵਾਰ, ੧੩ : ੫	-	੮੮
ਜਿਤੁ ਮਿਰਗ ਪੜਤ ਹੈ ਚੋਰੀ ॥	ਸੋਰ ਕਬ, ੧੦, ੧ : ੨	-	੬੫੬
ਜਿਤੁ ਮਿਲਿ ਹਰਿ ਨਾਮੁ ਧਿਆਇਆ ਹਰਿ ਧਣੀ ॥	ਗਉ ੪, ੪੩, ੧ : ੨	-	੧੬੫
ਜਿਤੁ ਮਿਲਿ ਹਰਿ ਪਾਧਰ ਬਾਟ ॥	ਕਾਨ ੪, ੧੦, ੧*: ੨	-	੧੨੯੭
ਜਿਤੁ ਮਿਲਿਐ ਤਿਖ ਉਤਰੈ ਤਨੁ ਮਨੁ ਸੀਤਲੁ ਹੋਇ ॥	ਸਲੋ ੪, ੨ : ੨	-	੧੪੨੧
ਜਿਤੁ ਮਿਲਿਐ ਨਾਮੁ ਵਖਾਣੀਐ ॥	ਸਿਰੀ ੧, ਅਸ ੨੮, ੧੩ : ੨	-	੭੨
ਜਿਤੁ ਮਿਲਿਐ ਪਰਮ ਗਤਿ ਪਾਈਐ ॥	ਸਿਰੀ ੧, ਅਸ ੨੮, ੪ : ੨	-	੭੧
ਜਿਤੁ ਮੇਰਾ ਮਨੁ ਜਪੈ ਹਰਿ ਨਾਉ ॥	ਗਉ ੫, ੧੨੯, ੧*: ੨	-	੧੯੧
ਜਿਤੁ ਰਸਨਾ ਉਚਰੈ ਹਰਿ ਹਰੀ ॥	ਗਉ ੫, ੧੨੯, ੨ : ੨	-	੧੯੧
ਜਿਤੁ ਰਸਨਾ ਹਰਿ ਨਾਮੁ ਉਚਾਰੇ ॥	ਸੂਹੀ ੫, ੩੨, ੧ : ੨	-	੭੪੩
ਜਿਤੁ ਰਵਿਐ ਸੁਖ ਸਹਜ ਭੋਗੁ ॥	ਬਸੰ ੫, ੧੪, ੧*: ੨	-	੧੧੯੪
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥	ਧਨਾ ੧, ੫, ੪ : ੨	-	੬੬੨
ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥	ਮਾਰੂ ੫, ਵਾਰ, ੧੦ : ੬	-	੧੦੯੮
ਜਿਤੁ ਲਾਈ ਤਿਤੁ ਲਾਗੀ ॥	ਸੋਰ ਕਬ, ੫, ੩ : ੪	-	੬੫੫
ਜਿਤੁ ਲਾਗੋ ਮਨੁ ਬਾਸਨਾ ਅੰਤਿ ਸਾਈ ਪ੍ਰਗਟਾਨੀ ॥	ਗਉ ੫, ਅਸ ੧੫, ੬ : ੧	-	੨੪੨
ਜਿਤੁ ਲਾਵਹਿ ਤਿਤੁ ਲਾਗਹ ਸੁਆਮੀ ॥	ਰਾਮ ੫, ੨੪, ੪ : ੩	-	੮੯੦
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥	ਮਲਾ ੧, ਵਾਰ ੧੦ ਸ, ੩, ੨ : ੨	-	੧੨੮੨
ਜਿਤੁ ਵੇਲਾ ਵਿਸਰਹਿ ਤਾ ਲਾਗੈ ਹਾਵਾ ॥	ਵਡ ੫, ੭, ੧ : ੨	-	੫੬੩
ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ॥	ਗਉ ੫, ਵਾਰ ੧੯ ਸ, ੫, ੧ : ੨	-	੩੨੨
ਜਿਥੈ ਓਹੁ ਜਾਇ ਤਿਥੈ ਓਹੁ ਸੁਰਖਰੂ ਉਸ ਕੈ ਮੁਹਿ ਡਿਠੈ ਸਭ ਪਾਪੀ ਤਰਿਆ ॥	ਸਿਰੀ ੪, ਵਾਰ, ੧੧ : ੨	-	੮੭
ਜਿਥੈ ਓਹੁ ਜਾਇ ਤਿਥੈ ਓਹੁ ਝੂਠਾ ਕੂੜੁ ਬੋਲੇ ਕਿਸੈ ਨ ਭਾਵੈ ॥	ਸੋਰ ੪, ਵਾਰ ੨੭ ਸ, ੪, ੨ : ੫	-	੬੫੩
ਜਿਥੈ ਅਉਘਟੁ ਆਇ ਬਨਤੁ ਹੈ ਪ੍ਰਾਣੀ ॥	ਮਾਰੂ ੫, ਸੋਲਾ ੫, ੧੧ : ੧	-	੧੦੭੬
ਜਿਥੈ ਅਗਨਿ ਭਖੈ ਭੜਹਾਰੇ ॥	ਮਾਰੂ ੫, ੩੧, ੨ : ੧	-	੧੦੦੭
ਜਿਥੈ ਅਵਘਟ ਗਲੀਆ ਭੀੜੀਆ ਤਿਥੈ ਹਰਿ ਹਰਿ ਮੁਕਤਿ ਕਰਾਇ ॥	ਮਾਰੂ ੪, ੩, ੧ : ੩	-	੯੯੬
ਜਿਥੈ ਏਕੋ ਨਾਮੁ ਵਖਾਣੀਐ ॥	ਸਿਰੀ ੧, ਅਸ ੨੮, ੫ : ੨	-	੭੨
ਜਿਥੈ ਸਾਇਰੁ ਲੰਘਣਾ ਅਗਨਿ ਪਾਣੀ ਅਸਗਾਹ ॥	ਮਲਾ ੧, ਵਾਰ ੨੧ ਸ, ੧, ੪ : ੩	-	੧੨੮੭
ਜਿਥੈ ਸੁ ਵਸਤੁ ਨ ਜਾਪਈ ਆਪੇ ਵਰਤਉ ਜਾਣਿ ॥	ਰਾਮ ੩, ਵਾਰ ੧੬ ਸ, ੨, ੨ : ੩	-	੯੫੪
ਜਿਥੈ ਹਰਿ ਆਰਾਧੀਐ ਤਿਥੈ ਹਰਿ ਮਿਤੁ ਸਹਾਈ ॥	ਸੂਹੀ ੪, ੧੦, ੧ : ੧	-	੭੩੩
ਜਿਥੈ ਕਿਥੈ ਸਿਰਜਣਹਾਰੁ ॥	ਰਾਮ ੩, ਵਾਰ ੧੧ ਸ, ੧, ੨ : ੧੨	-	੯੫੨
ਜਿਥੈ ਕਿਥੈ ਦੀਸਹਿ ਨਾਲੇ ॥	ਬਿਲਾ ੫, ੨, ੪ : ੨	-	੮੦੧
ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥	ਮਾਰੂ ੫, ਵਾਰ ੨੦ ਸ, ੫, ੨ : ੧	-	੧੧੦੧

ਜਿਥੈ ਕੋ ਵੇਖੈ ਤਿਥੈ ਮੇਰਾ ਸਤਿਗੁਰੂ ਹਰਿ ਬਖਸਿਓਸੁ ਸਭੁ ਜਹਾਨੁ ॥	ਬਿਲਾ ੪, ਵਾਰ, ੧੦ : ੩	੮੫੩
ਜਿਥੈ ਜਾਇ ਤੁਧੁ ਵਰਤਣਾ ਤਿਸ ਕੀ ਚਿੰਤਾ ਨਾਹਿ ॥	ਸਿਰੀ ੫, ੭੩, ੩ : ੨	੪੩
ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ ॥	ਵਡ ੧, ਛੰਤ ੧, ੧ : ੫	੫੬੬
ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥	ਸੂਹੀ ੧, ਛੰਤ ੪, ੩ : ੫	੭੬੬
ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥	ਆਸਾ ੪, ਛੰਤ ੧੯, ੨ : ੧	੪੫੦
ਜਿਥੈ ਜਾਈਐ ਜਗਤ ਮਹਿ ਤਿਥੈ ਹਰਿ ਸਾਈ ॥	ਬਿਲਾ ੪, ਵਾਰ, ੫ : ੧	੮੫੧
ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥	ਫੁਨ ੫, ੧੮ : ੧	੧੩੬੩
ਜਿਥੈ ਜੀਆਂ ਹੋਸੀ ਸਾਰ ॥	ਮਲਾ ੧, ਵਾਰ ੨੨ ਸ, ੧, ੨ : ੯	੧੨੮੮
ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ॥	ਗਉ ੫, ਵਾਰ ੧੭ ਸ, ੫, ੨ : ੨	੩੨੨
ਜਿਥੈ ਥੋੜਾ ਧਨੁ ਵੇਖੈ ਤਿਥੈ ਤਪਾ ਭਿਟੈ ਨਾਹੀ ਧਨਿ ਬਹੁਤੈ ਡਿਠੈ ਤਪੈ ਧਰਮੁ ਹਾਰਿਆ ॥	ਗਉ ੪, ਵਾਰ ੩੦ ਸ, ੪, ੧ : ੪	੩੧੫
ਜਿਥੈ ਨਾਮੁ ਜਪੀਐ ਪ੍ਰਭ ਪਿਆਰੇ ॥	ਮਾਝ ੫, ੩੭, ੧ : ੧	੧੦੫
ਜਿਥੈ ਨਾਮੁ ਨ ਜਪੀਐ ਮੇਰੇ ਗੋਇਦਾ ਸੇਈ ਨਗਰ ਉਜਾੜੀ ਜੀਉ ॥	ਮਾਝ ੫, ੩੭, ੧ : ੩	੧੦੫
ਜਿਥੈ ਨੀਚ ਸਮਾਲੀਅਨਿ ਤਿਥੈ ਨਦਰਿ ਤੇਰੀ ਬਖਸੀਸ ॥	ਸਿਰੀ ੧, ੩, ੪ : ੩	੧੫
ਜਿਥੈ ਪੁਤੁ ਕਲਤ੍ਰੁ ਕੋਈ ਬੇਲੀ ਨਾਹੀ ਤਿਥੈ ਹਰਿ ਹਰਿ ਨਾਮਿ ਛਡਾਇਆ ॥	ਵਡ ੪, ਛੰਤ ੩, ੨ : ੪	੫੭੩
ਜਿਥੈ ਪੁਤ੍ਰੁ ਕਲਤ੍ਰੁ ਨ ਬੇਲੀ ਕੋਈ ਤਿਥੈ ਹਰਿ ਆਪਿ ਛਡਾਇਦਾ ॥	ਮਾਰੂ ੫, ਸੋਲਾ ੫, ੧੧ : ੩	੧੦੭੬
ਜਿਥੈ ਬਹਿ ਸਮਝਾਈਐ ਤਿਥੈ ਕੋਇ ਨ ਚਲਿਓ ਨਾਲਿ ॥	ਸਿਰੀ ੧, ੩, ੨ : ੨	੧੫
ਜਿਥੈ ਬੈਸਨਿ ਸਾਧ ਜਨ ਸੋ ਥਾਨੁ ਸੁਹੰਦਾ ॥	ਗਉ ੫, ਵਾਰ, ੫ : ੧	੩੧੯
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥	ਮਾਝ ੧, ਵਾਰ ੨੪ ਸ, ੧, ੨ : ੩	੧੪੯
ਜਿਥੈ ਮਿਲਹਿ ਵਡਿਆਈਆ ਸਦ ਖੁਸੀਆ ਸਦ ਚਾਉ ॥	ਸਿਰੀ ੧, ੬, ੨ : ੧	੧੬
ਜਿਥੈ ਰਖਹਿ ਬੈਕੁੰਠੁ ਤਿਥਾਈ ਤੂੰ ਸਭਨਾ ਕੇ ਪ੍ਰਤਿਪਾਲਾ ਜੀਉ ॥	ਮਾਝ ੫, ੪੦, ੩ : ੩	੧੦੬
ਜਿਥੈ ਰਖੈ ਸਾ ਭਲੀ ਜਾਏ ॥	ਮਾਝ ੫, ੪੯, ੧ : ੨	੧੦੮
ਜਿਥੈ ਲੇਖਾ ਮੰਗੀਐ ਹਰਿ ਆਪੇ ਲਏ ਛਡਾਇ ॥	ਗਉ ੪, ਕਰ ੧, ੨ : ੨	੨੩੪
ਜਿਥੈ ਲੇਖਾ ਮੰਗੀਐ ਤਿਥੈ ਹੋਇ ਸਚਾ ਨੀਸਾਣੁ ॥	ਸਿਰੀ ੧, ੬, ੧*: ੨	੧੬
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥	ਸੂਹੀ ੧, ੩, ੧*: ੨	੭੨੯
ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ ॥	ਮਾਝ ੩, ਅਸ ੫, ੩ : ੨	੧੧੨
ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤਿ ਨ ਜਾਇ ॥	ਪ੍ਰਭਾ ੩, ਅਸ ੧, ੬ : ੧	੧੩੪੬
ਜਿਥੈ ਵਸੈ ਮੇਰਾ ਪਾਤਿਸਾਹੁ ਸੋ ਕੇਵਡੁ ਹੈ ਥਾਉ ॥	ਸਿਰੀ ੧, ਅਸ ੧, ੫ : ੨	੫੩
ਜਿਥੈ ਵਥੁ ਹੋਵੈ ਤਿਥਹੁ ਕੋਇ ਨ ਪਾਵੈ ਮਨਮੁਖ ਭਰਮਿ ਭੁਲਾਵਣਿਆ ॥	ਮਾਝ ੩, ਅਸ ੧੪, ੭ : ੩	੧੧੭
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥	ਸਲੋ ਫਰ, ੧ : ੩	੧੩੭੭
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥	ਸਲੋ ਫਰ, ੧ : ੫	੧੩੭੭
ਜਿਧਰਿ ਰਬ ਰਜਾਇ ਵਹਣੁ ਤਿਦਾਊ ਗੰਉ ਕਰੇ ॥	ਸਲੋ ਫਰ, ੮੪ : ੨	੧੩੮੨
ਜਿਨ ਊਪਰਿ ਗੁਰਮੁਖਿ ਮਨੁ ਮਾਨਿਆ ਤਿਨ ਕੇ ਕਾਜ ਸਵਾਰੇ ॥	ਸਾਰ ੪, ੩, ੧*: ੨	੧੧੯੯
ਜਿਨ ਅੰਤਰਿ ਸਬਦੁ ਆਪੁ ਪਛਾਣਹਿ ਗਤਿ ਮਿਤਿ ਤਿਨ ਹੀ ਪਾਈ ॥	ਰਾਮ ੩, ਅਸ ੩, ੧੫ : ੧	੯੧੦
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥	ਆਸਾ ੪, ਛੰਤ ੧੯, ੧ : ੧	੪੫੦
ਜਿਨ ਅੰਤਰੇ ਰਾਮ ਨਾਮੁ ਵਸੈ ਤਿਨ ਚਿੰਤਾ ਸਭ ਗਵਾਇਆ ਰਾਮ ॥	ਆਸਾ ੪, ਛੰਤ ੯, ੬ : ੧	੪੪੩
ਜਿਨ ਅੰਦਰਿ ਕਪਟੁ ਵਿਕਾਰੁ ਝੂਠੁ ਓਇ ਆਪੇ ਸਚੈ ਵਖਿ ਕਢੇ ਜਜਮਾਲੇ ॥	ਗਉ ੪, ਵਾਰ ੧੦ ਸ, ੪, ੧ : ੨	੩੦੪
ਜਿਨ ਅੰਦਰਿ ਨਾਮੁ ਨਿਧਾਨੁ ਹੈ ਤਿਨ ਕਾ ਭਉ ਸਭੁ ਗਵਾਇਸੀ ॥	ਗਉ ੪, ਵਾਰ ੧੮ ਸ, ੪, ੧ : ੩	੩੧੦
ਜਿਨ ਅੰਦਰਿ ਨਿੰਦਾ ਦੁਸਟੁ ਹੈ ਨਕ ਵਢੇ ਨਕ ਵਢਾਇਆ ॥	ਸਾਰ ੪, ਵਾਰ, ੧੭ : ੧	੧੨੪੪
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥	ਗਉ ੪, ਵਾਰ ੧੦ ਸ, ੪, ੧ : ੫	੩੦੫
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥	ਗਉ ੪, ਵਾਰ ੪ ਸ, ੪, ੨ : ੧	੩੦੧
ਜਿਨ ਆਪੇ ਮੇਲਿ ਵਿਛੋੜਹਿ ਨਾਹੀ ॥	ਮਾਰੂ ੩, ਸੋਲਾ ੧੨, ੧੩ : ੧	੧੦੫੬
ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਹਰਿ ਦਰਗਹ ਕਾਢੇ ਮਾਰੀ ॥	ਭੈਰ ੪, ੬, ੩ : ੧	੧੧੩੫
ਜਿਨ ਐਸਾ ਸਤਿਗੁਰੁ ਸਾਧੁ ਨ ਪਾਇਆ ਤੇ ਧ੍ਰਿਗੁ ਧ੍ਰਿਗੁ ਨਰ ਜੀਵਾਈਐ ॥	ਬਸੰ ੪, ੬, ੩ : ੧	੧੧੭੯
ਜਿਨ ਇਕ ਮਨਿ ਹਰਿ ਧਿਆਇਆ ਮੇਰੀ ਜਿੰਦੁੜੀਏ ਤਿਨ ਸੰਤ ਜਨਾ ਜੈਕਾਰੋ ਰਾਮ ॥	ਬਿਹਾ ੪, ੪, ੧ : ੩	੫੩੯

ਜਿਨ ਹਰਿ ਜਨ ਸਤਿਗੁਰ ਸੰਗਤਿ ਪਾਈ ਤਿਨ ਧੁਰਿ ਮਸਤਕਿ ਲਿਖਿਆ ਲਿਖਾਸਿ ॥	ਗੂਜ ੪, ੧; ੪ : ੧	੪੯੨
ਜਿਨ ਹਰਿ ਜਪਿਆ ਸੇ ਹਰਿ ਹੋਏ ਹਰਿ ਮਿਲਿਆ ਕੇਲ ਕੇਲਾਲੀ ॥	ਧਨਾ ੪, ੪, ੩ : ੨	੬੬੭
ਜਿਨ ਹਰਿ ਜਪਿਆ ਤਿਨ ਪੀਛੈ ਛੂਟੀ ਘਣੀ ॥	ਗਉ ੪, ੪੩, ੧ : ੩	੧੬੫
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥	ਬਿਲਾ ੪, ੬, ੩ : ੨	੮੦੦
ਜਿਨ ਹਰਿ ਧਿਆਇਆ ਤਿਨ ਹਰਿ ਪਾਇਆ ਮੇਰਾ ਸੁਆਮੀ ਤਿਨ ਕੇ ਚਰਣ ਮਲਹੁ ਹਰਿ ਦਸਨਾ ॥	ਗੋਂਡ ੪, ੩, ੨ : ੨	੮੬੦
ਜਿਨ ਹਰਿ ਧਿਆਇਆ ਧੁਰਿ ਭਾਗ ਲਿਖਿ ਪਾਇਆ ਤਿਨ ਸਫਲੁ ਜਨਮੁ ਪਰਵਾਣੁ ਜੀਉ ॥	ਆਸਾ ੪, ਛੰਤ ੧੦, ੩ : ੫	੪੪੫
ਜਿਨ ਹਰਿ ਨਾਮਾ ਹਰਿ ਚੇਤਿਆ ਹਿਰਦੈ ਉਰਿ ਧਾਰੇ ॥	ਤਿਲੰ ੪, ਅਸ ੨, ੧੪ : ੧	੭੨੬
ਜਿਨ ਹਰਿ ਨਾਮੁ ਸੁਣਿਆ ਮਨੁ ਭੀਨਾ ਤਿਨ ਹਮ ਸ੍ਰੇਵਹ ਨਿਤ ਚਰਣੇ ॥	ਭੈਰ ੪, ੭, ੧ : ੨	੧੧੩੫
ਜਿਨ ਹਰਿ ਮਨਿ ਵਸਿਆ ਸੇ ਦਰਿ ਸਾਚੇ ਦਰਿ ਸਾਚੈ ਸਚਿਆਰਾ ॥	ਸੋਰ ੩, ਅਸ ੧, ੮ : ੧	੬੩੮
ਜਿਨਹਿ ਉਪਾਏ ਤਿਸ ਕਉ ਪੀਰ ॥	ਭੈਰ ੫, ੬, ੧ : ੨	੧੧੩੭
ਜਿਨਹਿ ਉਪਾਹਾ ਤਿਨਹਿ ਬਿਨਾਹਾ ॥	ਆਸਾ ੫, ੮੬, ੪ : ੧	੩੯੨
ਜਿਨਹਿ ਨਿਵਾਜਿ ਸਾਜਿ ਹਮ ਕੀਏ ਤਿਸਹਿ ਬਿਸਾਰਿ ਅਵਰ ਲਗਰੀ ॥	ਬਿਲਾ ਕਬ, ੬, ੧ : ੨	੮੫੬
ਜਿਨਹਿ ਨਿਵਾਜੇ ਤਿਨ ਹੀ ਸਾਜੇ ਆਪੇ ਕੀਨੇ ਸੰਤ ਜਇਆ ॥	ਰਾਮ ੫, ੫੫, ੪ : ੧	੯੦੦
ਜਿਨ੍ਹੁ ਬਾਤ ਨਿਸ੍ਚਲ ਧ੍ਰੂਅ ਜਾਨੀ ਤੇਈ ਜੀਵ ਕਾਲ ਤੇ ਬਚਾ ॥	ਸਵ ੪, ਗਯੰ, ੫ : ੧	੧੪੦੨
ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥	ਕਾਨ ੪, ਵਾਰ, ੩ : ੪	੧੩੧੪
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ ਬਿੰਦ ॥	ਮਾਰੂ ੩, ਵਾਰ ੨੨ ਸ, ੩, ੧ : ੧	੧੦੯੩
ਜਿਨ ਕਉ ਆਦਿ ਮਿਲੀ ਵਡਿਆਈ ॥	ਮਾਰੂ ੪, ਸੋਲਾ ੧, ੧੬ : ੧	੧੦੭੦
ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥	ਸਿਰੀ ੫, ੮੦, ੧ : ੨	੪੫
ਜਿਨ ਕਉ ਆਪਿ ਦੇਇ ਵਡਿਆਈ ਜਗਤੁ ਭੀ ਆਪੇ ਆਣਿ ਤਿਨ ਕਉ ਪੈਰੀ ਪਾਏ ॥	ਗਉ ੪, ਵਾਰ ੧੪ ਸ, ੪, ੨ : ੧	੩੦੮
ਜਿਨ ਕਉ ਆਪਿ ਲਿਖਤੁ ਧੁਰਿ ਪਾਈ ॥	ਮਾਝ ੪, ਅਸ ੩੪, ੮ : ੨	੧੩੦
ਜਿਨ ਕਉ ਸਤਿਗੁਰਿ ਥਾਪਿਆ ਤਿਨ ਮੇਟਿ ਨ ਸਕੈ ਕੋਇ ॥	ਸਿਰੀ ੧, ੮, ੩ : ੧	੧੭
ਜਿਨ ਕੰਉ ਸਤਿਗੁਰੁ ਭੇਟਿਆ ਸੇ ਹਰਿ ਕੀਰਤਿ ਸਦਾ ਕਮਾਹਿ ॥	ਵਡ ੪, ਵਾਰ ੧੬ ਸ, ੩, ੧ : ੧	੫੯੨
ਜਿਨ ਕਉ ਸਤਿਗੁਰੁ ਭੇਟਿਆ ਤਿਨਾ ਵਿਟਹੁ ਬਲਿ ਜਾਉ ॥	ਪ੍ਰਭਾ ੩, ਅਸ ੨, ੬ : ੧	੧੩੪੭
ਜਿਨ ਕਉ ਸਾਧੂ ਸੰਗੁ ਨਾਮ ਹਰਿ ਰੰਗੁ ਤਿਨੀ ਬ੍ਰਹਮੁ ਬੀਚਾਰਿਆ ਜੀਉ ॥	ਸਿਰੀ ੫, ਛੰਤ ੩, ੫ : ੨	੮੧
ਜਿਨ ਕੰਉ ਹਰਿ ਪ੍ਰਭਿ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ॥	ਵਡ ੪, ਛੰਤ ੩, ੧ : ੫	੫੭੩
ਜਿਨ ਕਉ ਹੋਆ ਕ੍ਰਿਪਾਲੁ ਹਰਿ ਸੇ ਸਤਿਗੁਰ ਪੈਰੀ ਪਾਹੀ ॥	ਸਿਰੀ ੪, ਵਾਰ, ੧੪ : ੪	੮੯
ਜਿਨ ਕਉ ਹੋਏ ਆਪਿ ਸੁਪ੍ਰਸੰਨ ॥	ਗਉ ੫, ਸੁਖ ੧੦, ੬ : ੯	੨੭੬
ਜਿਨ ਕਉ ਕਰਤੈ ਧੁਰਿ ਲਿਖਿ ਪਾਈ ॥	ਮਾਰੂ ੪, ਸੋਲਾ ੧, ੭ : ੧	੧੦੬੯
ਜਿਨ ਕਉ ਕਰਮਿ ਲਿਖੀ ਤਿਸੁ ਰਿਦੈ ਸਮਾਣੀ ਰਾਮ ॥	ਬਿਹਾ ੫, ੫, ੩ : ੨	੫੪੫
ਜਿਨ ਕਉ ਕਿਰਪਾ ਧਾਰੀਅਨੁ ਤਿਨਾ ਸਤਿਗੁਰੁ ਮਿਲਿਆ ਆਇ ॥	ਸਲੋ ੩, ੧੮ : ੧	੧੪੧੪
ਜਿਨ ਕਉ ਕ੍ਰਿਪਾ ਕਰਤ ਹੈ ਗੋਬਿਦੁ ਤੇ ਸਤਸੰਗਿ ਮਿਲਾਤ ॥	ਸਾਰ ਕਬ, ੧, ੩ : ੨	੧੨੫੨
ਜਿਨ ਕਉ ਕ੍ਰਿਪਾ ਕਰੀ ਸੁਖਦਾਤੇ ॥	ਮਾਰੂ ੫, ਸੋਲਾ ੧੧, ੧੯ : ੧	੧੦੮੩
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ ॥	ਜੈਤ ੪, ੫, ੪ : ੧	੬੯੮
ਜਿਨ ਕੰਉ ਕ੍ਰਿਪਾ ਕਰੀ ਮੇਰੈ ਠਾਕੁਰਿ ਤਿਨ ਕਾ ਲੇਖਾ ਨ ਗਣਿਆ ॥	ਵਡ ੫, ਛੰਤ ੨, ੧ : ੫	੫੭੭
ਜਿਨ ਕਉ ਕ੍ਰਿਪਾ ਕੀਨੀ ਮੇਰੈ ਸੁਆਮੀ ਤਿਨ ਅਨਦਿਨੁ ਹਰਿ ਗੁਣ ਗਾਏ ॥	ਸੂਹੀ ੩, ਛੰਤ ੧, ੨ : ੫	੭੬੮
ਜਿਨ ਕਉ ਕ੍ਰਿਪਾਲੁ ਹੋਆ ਪ੍ਰਭੁ ਮੇਰਾ ਸੇ ਲਾਗੇ ਗੁਰ ਕੀ ਬਾਣੀ ॥	ਸੋਰ ੫, ੧, ੩ : ੩	੬੦੮
ਜਿਨ ਕਉ ਗੁਰੁ ਸਤਿਗੁਰੁ ਨਹੀ ਭੇਟਿਆ ਤੇ ਸਾਕਤ ਮੂੜ ਦਿਵਾਨੇ ॥	ਗਉ ੪, ੫੬, ੩ : ੧	੧੭੦
ਜਿਨ ਕਉ ਠਾਕੁਰਿ ਕਿਰਪਾ ਧਾਰੀ ਬਾਹ ਪਕਰਿ ਨਾਨਕ ਕਢਿ ਲਈਆ ॥	ਬਿਲਾ ੪, ਅਸ ੬, ੮ : ੨	੮੩੭
ਜਿਨ ਕਉ ਤਖਤਿ ਮਿਲੈ ਵਡਿਆਈ ਗੁਰਮੁਖਿ ਸੇ ਪਰਧਾਨ ਕੀਏ ॥	ਬਸੰ ੧, ੧੨, ੪ : ੧	੧੧੭੨
ਜਿਨ ਕਉ ਤੁਮ ਹਰਿ ਰਾਖਹੁ ਸੁਆਮੀ ਸਭ ਤਿਨ ਕੇ ਪਾਪ ਕ੍ਰਿਖੇ ॥	ਨਟ ੪, ੩, ੪ : ੧	੯੭੬
ਜਿਨ ਕਉ ਤੁਮ ਦਇਆ ਕਰਿ ਮੇਲਹੁ ਤੇ ਹਰਿ ਹਰਿ ਸੇਵ ਲਗਾਨੇ ॥	ਗਉ ੪, ੫੬, ੪ : ੧	੧੭੦

ਜਿਨ ਕਉ ਤੁਮ੍ ਹਰਿ ਮੇਲਹੁ ਸੁਆਮੀ ਤੇ ਨਾਏ ਸੰਤੋਖ ਗੁਰ ਸਰਾ ॥	ਬਿਲਾ ੪, ੩, ੪ : ੧ -	੭੯੯
ਜਿਨ ਕਉ ਤੁਮ੍ਰੇ ਵਡ ਕਟਾਖ ਹੈ ਤੇ ਗੁਰਮੁਖਿ ਹਰਿ ਸਿਮਰਣੇ ॥	ਨਟ ੪, ੬, ੧ : ੨ -	੯੭੭
ਜਿਨ ਕਉ ਤੂ ਹਰਿ ਮੇਲਹਿ ਸੁਆਮੀ ਸਭੁ ਤਿਨ ਕਾ ਲੇਖਾ ਛੁਟਕਿ ਗਇਆ ॥	ਤੁਖਾ ੪, ਛੰਤ ੨, ੪ : ੩ -	੧੧੧੫
ਜਿਨ ਕਉ ਦਇਆਲੁ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ॥	ਦੇਵ ੪, ੬, ੨ : ੧ -	੫੨੮
ਜਿਨ ਕਉ ਧੁਰਿ ਹਰਿ ਲਿਖਿਆ ਸੁਆਮੀ ਤਿਨ ਹਰਿ ਹਰਿ ਨਾਮੁ ਅਰਾਧਿਆ ॥	ਤੁਖਾ ੪, ਛੰਤ ੩, ੧ : ੩ -	੧੧੧੫
ਜਿਨ ਕਉ ਧੁਰਿ ਲਿਖਿਆ ਤਿਨ ਗੁਰੁ ਮਿਲਿਆ ਤਿਨ ਜਨਮ ਮਰਣ ਭਉ ਭਾਗਾ ॥	ਸੂਹੀ ੩, ਛੰਤ ੧, ੨ : ੩ -	੭੬੭
ਜਿਨ ਕਉ ਨਦਰਿ ਹੋਵੈ ਗੁਰ ਕੇਰੀ ਹਰਿ ਜੀਉ ਆਪਿ ਮਿਲਾਇਦਾ ॥	ਮਾਰੂ ੩, ਸੋਲਾ ੨੧, ੧੪ : ੩ -	੧੦੬੫
ਜਿਨ ਕਉ ਨਦਰਿ ਕਰਹਿ ਤੂ ਅਪਣੀ ਗੁਰਮੁਖਿ ਅਲਖੁ ਲਖਾਹਾ ਹੇ ॥	ਮਾਰੂ ੩, ਸੋਲਾ ੧੦, ੧੦ : ੩ -	੧੦੫੩
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥	ਰਾਮ ੩, ਅਨੰ, ੨੩ : ੩ -	੯੨੦
ਜਿਨ ਕਉ ਨਦਰਿ ਕਰਮੁ ਤਿਨ ਕਾਰ ॥	ਜਪੁ ੧, ੩੮ : ੬ -	੮
ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥	ਮਾਰੂ ੧, ਸੋਲਾ ੧੨, ੫ : ੩ -	੧੦੩੨
ਜਿਨ ਕਉ ਨਦਰਿ ਭਈ ਗੁਰਿ ਮੇਲੇ ਪ੍ਰਭ ਭਾਣਾ ਸਚੁ ਸੋਈ ॥	ਭੈਰ ੧, ਅਸ ੧, ੨ : ੨ -	੧੧੫੩
ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨ੍ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥	ਬਿਲਾ ੪, ਅਸ ੬, ੩ : ੨ -	੮੩੬
ਜਿਨ ਕਉ ਪਿਆਸ ਤੁਮਾਰੀ ਪ੍ਰੀਤਮ ਤਿਨ ਕਉ ਅੰਤਰੁ ਨਾਹੀ ॥	ਮਲਾ ੫, ੧੨, ੧ : ੧ -	੧੨੬੮
ਜਿਨ ਕਉ ਪੂਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥	ਸਿਰੀ ੩, ੫੬, ੨ : ੪ -	੩੫
ਜਿਨ ਕਉ ਪੂਰਬਿ ਲਿਖਿਆ ਸਤਿਗੁਰੁ ਮਿਲਿਆ ਤਿਨ ਆਇ ॥	ਸਾਰ ੪, ਵਾਰ ੩੧ ਸ, ੩, ੧ : ੫ -	੧੨੪੯
ਜਿਨ ਕਉ ਪੂਰਬਿ ਲਿਖਿਆ ਸੇ ਆਇ ਮਿਲੇ ਗੁਰ ਪਾਸਿ ॥	ਸਿਰੀ ੪, ਵਣ ੧, ੬ : ੧ -	੮੨
ਜਿਨ ਕਉ ਪੂਰਬਿ ਲਿਖਿਆ ਸੋਈ ਨਾਮੁ ਧਿਆਇ ॥	ਸਿਰੀ ੫, ੧੦੦, ੪ : ੨ -	੫੩
ਜਿਨ ਕਉ ਪੂਰਬਿ ਲਿਖਿਆ ਤਿਨ ਸਚੁ ਕਮਾਇਆ ॥	ਮਾਰੂ ੩, ਵਾਰ, ੨੧ : ੪ -	੧੦੯੩
ਜਿਨ ਕਉ ਪੂਰਬਿ ਲਿਖਿਆ ਤਿਨ ਸਤਗੁਰੁ ਮਿਲਿਆ ਆਇ ॥	ਸਿਰੀ ੩, ੩੬, ੪ : ੪ -	੨੭
ਜਨ ਕਉ ਪੂਰਬਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥	ਸਲੋ ੩, ੨੨ : ੩ -	੧੪੧੫
ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥	ਮਾਰੂ ੫, ਵਾਰ, ੧੯ : ੮ -	੧੧੦੧
ਜਿਨ ਕਉ ਪੂਰਬਿ ਲਿਖਿਆ ਤਿਨ ਕਾ ਸਖਾ ਗੋਵਿੰਦੁ ॥	ਸਿਰੀ ੫, ੮੩, ੪ : ੧ -	੪੭
ਜਿਨ ਕਉ ਪੂਰਬਿ ਲਿਖਿਆ ਤਿਨ ਮਨਿ ਵਸਿਆ ਆਇ ॥	ਕਾਨ ੪, ਵਾਰ ੩ ਸ, ੪, ੨ : ੨ -	੧੩੧੩
ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥	ਰਾਮ ੫, ਵਾਰ ੬ ਸ, ੫, ੨ : ੪ -	੯੫੯
ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ ॥	ਵਡ ੪, ਵਾਰ ੧੬ ਸ, ੩, ੨ : ੩ -	੫੯੨
ਜਿਨ ਕਉ ਪੂਰਬਿ ਲਿਖਿਆ ਤਿਨ੍ਾ ਭੇਟਿਆ ਗੁਰ ਗੋਵਿੰਦੁ ॥	ਸਲੋ ੩, ੨੫ : ੩ -	੧੪੧੫
ਜਿਨ ਕਉ ਪੋਤੈ ਪੁੰਨੁ ਹੈ ਤਿਨ੍ ਵਾਤਿ ਸਿਪੀਤੀ ॥	ਰਾਮ ੩, ਵਾਰ, ੧੦ : ੪ -	੯੫੧
ਜਿਨ ਕਉ ਪੋਤੈ ਪੁੰਨੁ ਪਇਆ ਤਿਨਾ ਗੁਰ ਸਬਦੀ ਸੁਖੁ ਹੋਇ ॥	ਗਉ ੪, ਵਾਰ ੩੧ ਸ, ੪, ੨ : ੬ -	੩੧੬
ਜਿਨ ਕਉ ਪ੍ਰਭੁ ਮੇਰਾ ਬਿਸਰਤ ਨਾਹੀ ॥	ਗਉ ੫, ੧੦੯*, ੪ : ੪ -	੨੦੧
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥	ਗਉ ੪, ੫੫, ੨ : ੧ -	੧੬੯
ਜਿਨ ਕਉ ਪ੍ਰੀਤਿ ਰਿਦੈ ਹਰਿ ਨਾਹੀ ਤਿਨ ਕੂਰੇ ਗਾਢਨ ਗਾਢੇ ॥	ਗਉ ੪, ੫੯, ੩ : ੧ -	੧੭੧
ਜਿਨ ਕਉ ਪ੍ਰੇਮ ਪਿਆਰੁ ਤਉ ਆਪੇ ਲਾਇਆ ਕਰਮੁ ਕਰਿ ॥	ਸਲੋ ੪, ੧੩ : ੧ -	੧੪੨੨
ਜਿਨ ਕਉ ਬਿਸਰੈ ਮੇਰੋ ਰਾਮੁ ਪਿਆਰਾ ਸੇ ਮੂਏ ਮਰਿ ਜਾਂਹੀਂ ॥	ਮਲਾ ੫, ੧੨, ੧ : ੨ -	੧੨੬੮
ਜਿਨ ਕਉ ਬਿਧਾਤੈ ਧੁਰਹੁ ਲਿਖਿਆ ਤਿਨ੍ਾ ਰੈਣਿ ਦਿਨੁ ਲਿਵ ਲਾਈਐ ॥	ਬਿਹਾ ੫, ੧, ੨ : ੪ -	੫੪੨
ਜਿਨ ਕਉ ਭਾਂਡੈ ਭਾਉ ਤਿਨਾ ਸਵਾਰਸੀ ॥	ਸੂਹੀ ੧, ੫, ੧ : ੧ -	੭੨੯
ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥	ਸਿਰੀ ੫, ੮੦, ੧ : ੩ -	੪੫
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥	ਸੋਰ ੪, ਵਾਰ ੧੨ ਸ, ੩, ੧ : ੪ -	੬੪੭
ਜਿਨ ਕਉ ਲਗੀ ਪਿਆਸ ਅੰਮ੍ਰਿਤੁ ਸੇਇ ਖਾਹਿ ॥	ਰਾਮ ੫, ਵਾਰ, ੯ : ੫ -	੯੬੨
ਜਿਨ ਕਉ ਲਿਖਤੁ ਲਿਖਿਆ ਧੁਰਿ ਪਾਈ ॥	ਗਉ ੪, ੪੦, ੪ : ੨ -	੧੬੪
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥	ਗਉ ੪, ੫੪, ੩ : ੧ -	੧੬੯
ਜਿਨ ਕਉ ਲਿਖਿਆ ਇਹੁ ਨਿਧਾਨੁ ॥	ਮਲਾ ੧, ੮, ੪ : ੨ -	੧੨੫੭

ਜਿਨ ਕਉ ਲਿਖਿਆ ਹਰਿ ਏਹੁ ਨਿਧਾਨੁ ॥	ਭੈਰ ੫, ੨੯, ੨ : ੧	੧੧੪੩
ਜਿਨ ਕਉ ਲਿਲਾਟਿ ਲਿਖਿਆ ਧੁਰਿ ਨਾਮੁ ॥	ਮਲਾ ੩, ੬, ੧*: ੧	੧੨੫੯
ਜਿਨ ਕਾ ਅੰਗੁ ਕਰੈ ਮੇਰਾ ਸੁਆਮੀ ਤਿਨ੍ ਕੀ ਨਾਨਕ ਹਰਿ ਪੈਜ ਸਵਾਰੀ ॥	ਸਾਰ ੪, ੧੧, ੨ : ੨	੧੨੦੧
ਜਿਨ ਕਾ ਹਰਿ ਸੇਤੀ ਮਨੁ ਮਾਨਿਆ ਤਿਨ ਕਾਰਜ ਹਰਿ ਆਪਿ ਸਵਾਰਿ ॥	ਭੈਰ ੪, ੫, ੨ : ੧	੧੧੩੫
ਜਿਨ ਕਾ ਪਖੁ ਕਰਹਿ ਤੂ ਸੁਆਮੀ ਤਿਨ ਕੀ ਊਪਰਿ ਗਲ ਤੁਧੁ ਆਣੀ ਹੇ ॥	ਮਾਰੂ ੪, ਸੋਲਾ ੨, ੧੪ : ੩	੧੦੭੧
ਜਿਨ ਕਾਰਣਿ ਗੁਰੂ ਵਿਸਾਰਿਆ ਸੇ ਨ ਉਪਕਰੇ ਅੰਤੀ ਵਾਰ ॥	ਵਡ ੪, ਵਾਰ ੨੧ ਸ, ੩, ੨ : ੩	੫੯੪
ਜਿਨ ਕੀ ਭਗਤਿ ਮੇਰੇ ਪ੍ਰਭ ਭਾਈ ॥	ਗੂਜ ੪, ੭, ੫ : ੧	੪੯੪
ਜਿਨ ਕੀ ਲੇਖੈ ਪਤਿ ਪਵੈ ਸੇ ਪੂਰੇ ਭਾਈ ॥	ਮਾਰੂ ੧, ਅਸ ੬, ੫ : ੧	੧੦੧੨
ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ ॥	ਆਸਾ ੧, ਵਾਰ ੧੧ ਸ, ੧, ੩ : ੪	੪੬੯
ਜਿਨ ਕੇ ਕੰਤ ਦਿਸਾਪੁਰੀ ਸੇ ਅਹਿਨਿਸਿ ਫਿਰਹਿ ਜਲੰਤ ॥	ਸੂਹੀ ੩, ਵਾਰ ੧੮ ਸ, ੨, ੨ : ੨	੭੯੧
ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸਿ ॥	ਗਉ ੪, ਵਾਰ, ੨੬ : ੧	੩੧੪
ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥	ਤਿਲੰ ੧, ੩, ੩ : ੧	੭੨੨
ਜਿਨ ਕੇ ਜਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ॥	ਸਾਰ ੪, ੭, ੧*: ੨	੧੨੦੦
ਜਿਨ ਕੇ ਜੀਅ ਤਿਨੈ ਹੀ ਫੇਰੇ ਆਪੇ ਭਇਆ ਸਹਾਈ ॥	ਧਨਾ ੫, ੨੮, ੪ : ੧	੬੭੮
ਜਿਨ ਕੇ ਬੰਧਨ ਕਾਟੇ ਸਤਿਗੁਰ ਤਿਨ ਸਾਧਸੰਗਤਿ ਲਿਵ ਲਾਈ ॥	ਗਉ ੫, ੧੨੨*, ੪ : ੧	੨੦੫
ਜਿਨ ਕੇ ਵਡੇ ਭਾਗ ਵਡ ਊਚੇ ਤਿਨ ਹਰਿ ਜਪਿਓ ਜਪਾਨੀ ॥	ਧਨਾ ੪, ੩, ੪ : ੧	੬੬੭
ਜਿਨ ਕੈ ਅੰਤਰਿ ਵਸਿਆ ਮੇਰਾ ਹਰਿ ਹਰਿ ਤਿਨ ਕੇ ਸਭਿ ਰੋਗ ਗਵਾਏ ॥	ਸੂਹੀ ੪, ੧੪, ੧ : ੧	੭੩੫
ਜਿਨ ਕੈ ਸੁਆਮੀ ਰਹਤ ਹਦੂਰਿ ॥	ਰਾਮ ੩, ਵਾਰ ੧੪ ਸ, ੧, ੧ : ੧੦	੯੫੪
ਜਿਨ ਕੈ ਹਰਿ ਨਾਮੁ ਵਸਿਆ ਸਦ ਹਿਰਦੈ ਹਰਿ ਨਾਮੋ ਤਿਨ ਕੰਉ ਰਖਣਹਾਰਾ ॥	ਵਡ ੪, ਵਾਰ, ੧੫ : ੧	੫੯੨
ਜਿਨ ਕੈ ਹਿਰਦੈ ਏਕੰਕਾਰੁ ॥	ਰਾਮ ੧, ਅਸ ੪, ੯ : ੧	੯੦੫
ਜਿਨ ਕੈ ਹਿਰਦੈ ਏਕੋ ਭਾਇਆ ॥	ਬਸੰ ੧, ਅਸ ੬, ੬ : ੧	੧੧੯੦
ਜਿਨ ਕੈ ਹਿਰਦੈ ਹਰਿ ਹਰਿ ਸੋਈ ॥	ਗਉ ੧, ਅਸ ੧੬, ੪ : ੧	੨੨੮
ਜਿਨ ਕੈ ਹਿਰਦੈ ਹਰਿ ਵਸੈ ਹਉਮੈ ਰੋਗੁ ਗਵਾਇ ॥	ਬਿਲਾ ੪, ਵਾਰ ੩ ਸ, ੩, ੧ : ੨	੮੫੦
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥	ਕਾਨ ੪, ੧੨, ੨ : ੧	੧੨੯੮
ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ॥	ਦੇਵ ੪, ੬, ੧ : ੧	੫੨੮
ਜਿਨ ਕੈ ਹਿਰਦੈ ਮੈਲੁ ਕਪਟੁ ਹੈ ਬਾਹਰੁ ਧੋਵਾਇਆ ॥	ਸਾਰ ੪, ਵਾਰ, ੧੫ : ੧	੧੨੪੩
ਜਿਨ ਕੈ ਨਾਮੁ ਨ ਮਨਿ ਵਸੈ ਸੇ ਬਾਧੇ ਦੂਖ ਸਹਾਹਿ ॥	ਮਾਰੂ ੧, ਅਸ ੩, ੨ : ੩	੧੦੧੦
ਜਿਨ ਕੈ ਪਲੈ ਧਨੁ ਵਸੈ ਤਿਨ ਕਾ ਨਾਉ ਫਕੀਰ ॥	ਮਲਾ ੧, ਵਾਰ ੨੧ ਸ, ੧, ੧ : ੩	੧੨੮੭
ਜਿਨ ਕੈ ਪੋਤੈ ਪੁੰਨੁ ਹੈ ਸੇ ਗੁਰਮੁਖਿ ਸਿਖ ਗੁਰੂ ਪਹਿ ਜਾਤੇ ॥	ਸੋਰ ੪, ਵਾਰ, ੧੬ : ੫	੬੪੮
ਜਿਨ ਕੈ ਪੋਤੈ ਪੁੰਨੁ ਹੈ ਗੁਰੁ ਪੁਰਖੁ ਮਿਲਾਇਆ ॥	ਸਾਰ ੪, ਵਾਰ, ੨ : ੪	੧੨੩੮
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ ਤੇ ਕਪਟੀ ਨਰ ਨਿਤ ਕਪਟੁ ਕਮਾਂਤਿ ॥	ਮਲਾ ੪, ੫, ੩ : ੧	੧੨੬੪
ਜਿਨ ਕੈ ਭੀਤਰਿ ਹੈ ਅੰਤਰਾ ॥	ਭੈਰ ਨਾਮ, ੨, ੨ : ੧	੧੧੬੩
ਜਿਨ ਕੈ ਮਨਿ ਸਚੁ ਵਸਿਆ ਸਚੀ ਕਾਰ ਕਮਾਇ ॥	ਆਸਾ ੩, ਅਸ ੩੩, ੩ : ੧	੪੨੮
ਜਿਨ ਕੈ ਮਨਿ ਸਾਚਾ ਬਿਸ੍ਵਾਸੁ ॥	ਧਨਾ ੫, ੨੬, ੧*: ੧	੬੭੭
ਜਿਨ ਕੈ ਮਨਿ ਵਸਿਆ ਸਚੁ ਸੋਈ ॥	ਗਉ ੧, ਅਸ ੧੫, ੯ : ੧	੨੨੮
ਜਿਨ ਕੈ ਰਾਮੁ ਵਸੈ ਮਨ ਮਾਹਿ ॥	ਜਪੁ ੧, ੩੭ : ੮	੮
ਜਿਨ ਕੌ ਸਾਧੂ ਭੇਟੀਐ ਸੋ ਦਰਗਹ ਹੋਇ ਖਲਾਸੁ ॥	ਮਾਝ ੫, ਬਾਰਾ, ੫ : ੬	੧੩੪
ਜਿਨ ਖਿਨੁ ਪਲੁ ਨਾਮੁ ਨ ਵੀਸਰੈ ਤੇ ਜਨ ਵਿਰਲੇ ਸੰਸਾਰਿ ॥	ਸਿਰੀ ੧, ੨੦, ੧*: ੨	੨੧
ਜਿਨ ਗੁਣ ਤਿਨ ਸਦ ਮਨਿ ਵਸੈ ਅਉਗੁਣਵੰਤਿਆ ਦੂਰਿ ॥	ਸਿਰੀ ੩, ੩੭, ੨ : ੩	੨੭
ਜਿਨ ਗੁਣੁ ਪਲੈ ਨਾਨਕਾ ਮਾਣਕ ਵਣਜਹਿ ਸੇਇ ॥	ਰਾਮ ੩, ਵਾਰ ੧੫ ਸ, ੨, ੨ : ੩	੯੫੪
ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮਿ ਘੁਮਿ ਜਾਏ ॥	ਤਿਲੰ ੪, ਅਸ ੨, ੨ : ੨	੭੨੫
ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦ ਬਲਿਹਾਰੀ ॥	ਤਿਲੰ ੪, ਅਸ ੨, ੩ : ੨	੭੨੫
ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥	ਸੋਰ ੪, ਵਾਰ ੧੨ ਸ, ੩, ੨ : ੪	੬੪੭

ਜਿਨ ਗੁਰ ਪਰਸਾਦੀ ਮਨੁ ਜੀਤਿਆ ਜਗੁ ਤਿਨਹਿ ਜਿਤਾਨਾ ॥	ਮਾਰੂ ੩, ਵਾਰ, ੮ : ੫	-	੧੦੮੯
ਜਿਨ ਗੁਰ ਬਚਨ ਸੁਖਾਨੈ ਹੀਅਰੈ ਤਿਨ ਆਗੈ ਆਣਿ ਪਰੀਠਾ ॥	ਗਉ ੪, ੬੧, ੨ : ੨	-	੧੭੧
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥	ਕਾਨ ੪, ਵਾਰ ੪ ਸ, ੪, ੨ : ੭	-	੧੩੧੪
ਜਿਨ ਗੁਰਮੁਖਿ ਹਰਿ ਆਰਾਧਿਆ ਸੇ ਸਾਹ ਵਡ ਦਾਣੇ ॥	ਤਿਲੰ ੪, ਅਸ ੨, ੨੦ : ੧	-	੭੨੬
ਜਿਨ ਗੁਰਮੁਖਿ ਹਰਿ ਆਰਾਧਿਆ ਤਿਨ ਸੰਤ ਜਨਾ ਜੈਕਾਰੁ ॥	ਗਉ ੪, ਵਾਰ ੬ ਸ, ੪, ੧ : ੩	-	੩੦੨
ਜਿਨ ਗੁਰਮੁਖਿ ਹਿਰਦਾ ਸੁਧੁ ਹੈ ਸੇਵ ਪਈ ਤਿਨ ਥਾਇ ॥	ਸਿਰੀ ੩, ੩੭, ੫ : ੨	-	੨੮
ਜਿਨ ਗੁਰਮੁਖਿ ਖੋਜਿ ਢੰਢੋਲਿਆ ਤਿਨ ਅੰਦਰਹੁ ਹੀ ਸਚੁ ਲਾਧਿਆ ॥	ਗਉ ੪, ਵਾਰ, ੨੨ : ੨	-	੩੧੩
ਜਿਨ ਗੁਰਮੁਖਿ ਨਾਮੁ ਧਿਆਇਆ ਆਏ ਤੇ ਪਰਵਾਣੁ ॥	ਸੋਰ ੪, ਵਾਰ ੧੪ ਸ, ੩, ੨ : ੧	-	੬੪੮
ਜਿਨ ਗੁਰਮੁਖਿ ਪਿਆਰਾ ਸੇਵਿਆ ਤਿਨ ਕਉ ਘੁਮਿ ਜਾਇਆ ॥	ਤਿਲੰ ੪, ਅਸ ੭, ੮ : ੧	-	੭੨੫
ਜਿਨ ਗੁਰੁ ਗੋਪਿਆ ਆਪਣਾ ਸੇ ਲੈਦੇ ਢਹਾ ਫਿਰਾਹੀ ॥	ਗਉ ੪, ਵਾਰ ੧੫ ਸ, ੪, ੨ : ੪	-	੩੦੮
ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥	ਸੋਰ ੧, ਅਸ ੧, ੬ : ੧	-	੬੩੫
ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ॥	ਗਉ ੫, ਸੁਖ ੨੦, ੨ : ੩	-	੨੮੯
ਜਿਨ ਚਾਖਿਆ ਸੇ ਤ੍ਰਿਪਤਾਸਿਆ ਉਹ ਰਸੁ ਜਾਣੈ ਜਿੰਦੁ ॥	ਸਿਰੀ ੫, ੮੮, ੨ : ੨	-	੪੮
ਜਿਨ ਚਾਖਿਆ ਸੇ ਨਿਰਭਉ ਭਏ ਸੇ ਹਰਿ ਰਸਿ ਧ੍ਰਾਪੈ ॥	ਮਾਰੂ ੩, ਵਾਰ, ੧੭ : ੪	-	੧੦੯੨
ਜਿਨ ਜਪਿਆ ਇਕ ਮਨਿ ਇਕ ਚਿਤਿ ਤਿਨ ਲਥਾ ਹਉਮੈ ਭਾਰੁ ॥	ਗਉ ੪, ਵਾਰ ੬ ਸ, ੪, ੧ : ੨	-	੩੦੨
ਜਿਨ ਜਪਿਆ ਹਰਿ ਤੇ ਮੁਕਤ ਪ੍ਰਾਣੀ ਤਿਨ ਕੇ ਊਜਲ ਮੁਖ ਹਰਿ ਦੁਆਰਿ ॥	ਤੁਖਾ ੪, ਛੰਤ ੩, ੨ : ੩	-	੧੧੧੫
ਜਿਨ ਜਪਿਆ ਹਰਿ ਮਨਿ ਚੀਤਿ ਹਰਿ ਜਪਿ ਜਪਿ ਮੁਕਤੁ ਘਣੀ ॥	ਤੁਖਾ ੪, ਛੰਤ ੩, ੨ : ੨	-	੧੧੧੫
ਜਿਨ ਜਾਨਿਆ ਸੇਈ ਤਰੇ ਸੇ ਸੂਰੇ ਸੇ ਬੀਰ ॥	ਰਾਮ ੫, ਰੁਤੀ ੮, ੨ ਸ: ੧	-	੯੨੯
ਜਿਨ ਜੀਵੰਦਿਆ ਪਤਿ ਨਹੀ ਮੁਇਆ ਮੰਦੀ ਸੋਇ ॥	ਸਾਰ ੪, ਵਾਰ ੧੪ ਸ, ੧, ੧ : ੩	-	੧੨੪੨
ਜਿਨ ਡਿਠਿਆ ਮਨੁ ਰਹਸੀਐ ਕਿਉ ਪਾਈਐ ਤਿਨ੍ ਸੰਗੁ ਜੀਉ ॥	ਸੂਹੀ ੫, ਅਸ ੩, ੧ : ੧	-	੭੬੦
ਜਿਨ ਤੂੰ ਸੇਵਿਆ ਭਾਉ ਕਰਿ ਸੇਈ ਪੁਰਖ ਸੁਜਾਨ ॥	ਸਿਰੀ ੫, ੯੮, ੨ : ੧	-	੫੨
ਜਿਨ ਤੂ ਜਪਿਓ ਤੇਈ ਜਨ ਨੀਕੇ ਹਰਿ ਜਪਤਿਅਹੁ ਕਉ ਸੁਖੁ ਪਾਵੈਗੋ ॥	ਕਾਨ ੪, ਅਸ ੩, ੨ : ੧	-	੧੩੦੯
ਜਿਨ ਤੂੰ ਜਾਤਾ ਜੋ ਤੁਧੁ ਮਨਿ ਭਾਨੇ ॥	ਮਾਝ ੫, ੨੦, ੪ : ੨	-	੧੦੦
ਜਿਨ ਤੂ ਧਿਆਇਆ ਸੇ ਗਨੀ ॥	ਬਸੰ ੫, ੭, ੪ : ੧	-	੧੧੮੨
ਜਿਨ ਤੂ ਪਾਇਆ ਸੇ ਧਨੀ ॥	ਬਸੰ ੫, ੭, ੪ : ੨	-	੧੧੮੨
ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥	ਮੁਲਾ ੧, ਵਾਰ ੧੯ ਸ, ੧, ੨ : ੧੬	-	੧੨੮੬
ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥	ਸੋਰ ੫, ਅਸ ੨, ੪ : ੨	-	੬੪੧
ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥	ਗੂਜ ੪, ੩, ੩ : ੧	-	੪੯੩
ਜਿਨ ਦਰਸੁ ਸਤਿਗੁਰ ਗੁਰੂ ਕੀਆ ਤਿਨ ਆਪਿ ਹਰਿ ਮੇਲਾਇਆ ॥	ਤੁਖਾ ੪, ਛੰਤ ੪, ੨ : ੪	-	੧੧੧੬
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥	ਸਾਰ ੫, ੫੪, ੧*: ੨	-	੧੨੧੫
ਜਿਨ ਦੇਖੇ ਸਭ ਉਤਰਹਿ ਕਲਮਲ ॥	ਮਾਝ ੫, ੪੯, ੪ : ੨	-	੧੦੮
ਜਿਨ ਧਿਆਇਆ ਹਿਰਦੈ ਦਿਨਸੁ ਰਾਤਿ ਤੇ ਮਿਲੇ ਨਹੀ ਹਰਿ ਰੋਲੁ ॥	ਕਾਨ ੪, ਵਾਰ, ੧੨ : ੩	-	੧੩੧੭
ਜਿਨ ਧੁਰਿ ਮਸਤਕਿ ਲਿਖਿਆ ਤਿਨ ਸਤਿਗੁਰੁ ਮਿਲਿਆ ਆਇ ॥	ਕਾਨ ੪, ਵਾਰ ੯ ਸ, ੪, ੨ : ੨	-	੧੩੧੬
ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥	ਆਸਾ ੪, ਸੋਪੁ ੧, ੩ : ੩	-	੧੧
ਜਿਨ ਨਿਰਭਉ ਜਿਨ੍ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥	ਆਸਾ ੪, ਸੋਦ ੨, ੩ : ੩	-	੩੪੮
ਜਿਨ ਨਿਰਭਉ ਨਾਮੁ ਧਿਆਇਆ ਤਿਨ ਕਉ ਭਉ ਕੋਈ ਨਾਹਿ ॥	ਗਉ ੪, ਵਾਰ ੧੭ ਸ, ੪, ੧ : ੩	-	੩੧੦
ਜਿਨ ਪਰਸਿਆ ਗੁਰੁ ਸਤਿਗੁਰੂ ਪੂਰਾ ਤਿਨ ਕੇ ਕਿਲਵਿਖ ਨਾਸ ਗਵਾਇਆ ॥	ਤੁਖਾ ੪, ਛੰਤ ੪, ੩ : ੪	-	੧੧੧੬
ਜਿਨ ਪਾਇਆ ਤਿਨ ਪੂਛਹੁ ਭਾਈ ਸੁਖੁ ਸਤਿਗੁਰ ਸੇਵ ਕਮਾਈ ਹੇ ॥	ਮਾਰੂ ੧, ਸੋਲਾ ੬, ੧੦ : ੩	-	੧੦੨੬
ਜਿਨ ਪਿਰੀਆ ਸਉ ਨੇਹੁ ਸੇ ਸਜਣ ਮੈ ਨਾਲਿ ॥	ਸਲੋ ੪, ੨੧ : ੧	-	੧੪੨੩
ਜਿਨ ਪੀਆ ਸੇਈ ਤ੍ਰਿਪਤਾਸੇ ਸਚੇ ਸਚਿ ਅਘਾਵਣਿਆ ॥	ਮਾਝ ੫, ਅਸ ੩੫, ੪ : ੩	-	੧੩੦
ਜਿਨ ਪੀਆ ਤੇ ਤ੍ਰਿਪਤ ਭਏ ਹਉ ਤਿਨ ਬਲਿਹਾਰੈ ਜਾਉ ॥	ਵਡ ੧, ੧, ੨ : ੨	-	੫੫੭

ਜਿਨ ਪੂਰਾ ਸਤਿਗੁਰੁ ਸੇਵਿਆ ਸੇ ਅਸਥਿਰੁ ਹਰਿ ਦੁਆਰਿ ॥	ਬਿਲਾ ੫, ੩੧, ੪ : ੧	੮੦੮
ਜਿਨ ਪ੍ਰਭੁ ਜਾਤਾ ਸੁ ਸੋਭਾਵੰਤ ॥	ਗਉ ੫, ਸੁਖ ੧੪, ੭ : ੧	੨੮੨
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥	ਆਸਾ ੩, ਅਸ ੩੫, ੯ : ੧	੪੨੯
ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥	ਬਿਲਾ ੫, ੪੯, ੧*: ੨	੮੧੩
ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ ॥	ਸੋਰ ੫, ਅਸ ੨, ੨ : ੩	੬੪੦
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥	ਆਸਾ ੪, ਛੰਤ ੧੮, ੧ : ੧	੪੫੦
ਜਿਨ ਮਨਿ ਤਨਿ ਸਚਾ ਭਾਵਦਾ ਸੇ ਸਚੀ ਦਰਗਹ ਗਵੇ ॥	ਗਉ ੪, ਵਾਰ, ੨੧ : ੪	੩੧੨
ਜਿਨ ਮਨਿ ਪ੍ਰੀਤਿ ਲਗੀ ਹਰਿ ਕੇਰੀ ਤਿਨ ਧੁਰਿ ਭਾਗ ਪੁਰਾਨਾ ॥	ਜੈਤ ੪, ੩, ੩ : ੧	੬੯੭
ਜਿਨ ਮਨਿ ਵਸਿਆ ਸੇ ਜਨ ਸੋਹਹਿ ਤਿਨ ਸਿਰਿ ਚੂਕਾ ਕਾਹਾ ਹੇ ॥	ਮਾਰੂ ੩, ਸੋਲਾ ੧੦, ੮ : ੩	੧੦੫੩
ਜਿਨ ਮਨਿ ਵਸਿਆ ਸੇ ਜਨ ਸੋਹੇ ਹਿਰਦੈ ਨਾਮੁ ਵਸਾਏ ॥	ਭੈਰ ੩, ੧੬, ੩ : ੨	੧੧੩੨
ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥	ਸਿਰੀ ੫, ੮੦, ੪ : ੧	੪੫
ਜਿਨ ਮਾਣਸ ਜਨਮਿ ਨ ਪਾਇਆ ਤਿਨ੍ ਭਾਗੁ ਮੰਦੇਰਾ ਰਾਮ ॥	ਬਿਲਾ ੪, ਛੰਤ ੧, ੩ : ੩	੮੪੪
ਜਿਨ ਮਿਲਿਆ ਆਤਮ ਪਰਗਾਸੁ ॥	ਗਉ ੫, ੧੭੦, ੧ : ੨	੨੦੦
ਜਿਨ ਮਿਲਿਆ ਦੁਖ ਜਾਹਿ ਹਮਾਰੇ ॥	ਗਉ ੪, ੪੧, ੧*: ੨	੧੬੪
ਜਿਨ ਮੇਰਾ ਸਾਹਿਬੁ ਵੀਸਰੈ ਵਡੜੀ ਵੇਦਨ ਤਿਨਾਹ ॥	ਸੋਰ ੧, ੧, ੧ : ੩	੫੯੫
ਜਿਨ ਰਖਣ ਕਉ ਹਰਿ ਆਪਿ ਹੋਇ ਹੋਰ ਕੇਤੀ ਝਖਿ ਝਖਿ ਜਾਇਸੀ ॥	ਗਉ ੪, ਵਾਰ ੧੮ ਸ, ੪, ੧ : ੪	੩੧੦
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ ॥	ਸਾਰ ੪, ਵਾਰ ੪ ਸ, ੨, ੧ : ੧	੧੨੩੮
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥	ਮਾਰੂ ੫, ਸੋਲਾ ੧੩, ੧੩ : ੨	੧੦੮੫
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥	ਆਸਾ ੪, ਛੰਤ ੧੮, ੪ : ੨	੪੫੦
ਜਿਨਾ ਅੰਦਰਿ ਉਮਰਥਲ ਸੇਈ ਜਾਣਨਿ ਸੂਲੀਆ ॥	ਗਉ ੪, ਵਾਰ ੧੯ ਸ, ੪, ੧ : ੧	੩੧੧
ਜਿਨਾ ਅੰਦਰਿ ਸਚੇ ਕਾ ਭਉ ਨਾਹੀ ਨਾਮਿ ਨ ਕਰਹਿ ਪਿਆਰੁ ॥	ਵਡ ੪, ਵਾਰ ੫ ਸ, ੩, ੧ : ੯	੫੮੭
ਜਿਨਾ ਅੰਦਰਿ ਕੂੜੁ ਵਰਤੈ ਸਚੁ ਨ ਭਾਵਈ ॥	ਸੋਰ ੪, ਵਾਰ, ੧੦ : ੧	੬੪੬
ਜਿਨਾ ਅੰਦਰਿ ਦੂਜਾ ਭਾਉ ਹੈ ਤਿਨ੍ਾ ਗੁਰਮੁਖਿ ਪ੍ਰੀਤਿ ਨ ਹੋਇ ॥	ਗਉ ੪, ਵਾਰ ੩੧ ਸ, ੪, ੨ : ੧	੩੧੬
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥	ਗਉ ੪, ਵਾਰ ੧੦ ਸ, ੪, ੨ : ੧	੩੦੫
ਜਿਨਾ ਅੰਦਰਿ ਨਾਮੁ ਨਿਧਾਨੁ ਹੈ ਗੁਰਬਾਣੀ ਵੀਚਾਰਿ ॥	ਸਲੋ ੪, ੧੫ : ੧	੧੪੨੨
ਜਿਨਾ ਆਪੇ ਗੁਰਮੁਖਿ ਦੇ ਵਡਿਆਈ ਸੇ ਜਨ ਸਚੀ ਦਰਗਹਿ ਜਾਣੇ ॥	ਬਿਹਾ ੪, ਵਾਰ, ੧੧ : ੫	੫੫੩
ਜਿਨਾ ਇਕ ਮਨਿ ਇਕ ਚਿਤਿ ਧਿਆਇਆ ਸਤਿਗੁਰ ਸਉ ਚਿਤੁ ਲਾਇ ॥	ਸਲੋ ੪, ੨੨ : ੧	੧੪੨੩
ਜਿੰਨਾ ਸਤਗੁਰੁ ਰਸਿ ਮਿਲੈ ਸੇ ਪੂਰੇ ਪੁਰਖ ਸੁਜਾਣ ॥	ਸਿਰੀ ੧, ੨੨, ੪ : ੧	੨੨
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥	ਸਿਰੀ ੫, ੮੦, ੧ : ੧	੪੫
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥	ਗਉ ੪, ਵਾਰ ੧੦ ਸ, ੪, ੧ : ੪	੩੦੫
ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥	ਸਲੋ ੩, ੧੧ : ੧	੧੪੧੩
ਜਿਨਾ ਸਤਿਗੁਰੁ ਜਿਨ ਸਤਿਗੁਰੁ ਪਾਇਆ ਤਿਨ ਹਰਿ ਪ੍ਰਭੁ ਮੇਲਿ ਮਿਲਾਏ ਰਾਮ ॥	ਵਡ ੪, ਛੰਤ ੨, ੨ : ੧	੫੭੩
ਜਿਨਾ ਸਤਿਗੁਰੁ ਜੀਵਦਿਆ ਮੁਇਆ ਨ ਵਿਸਰੈ ਸੇਈ ਪੁਰਖ ਸੁਜਾਣ ॥	ਸੋਰ ੪, ਵਾਰ ੨ ਸ, ੩, ੨ : ੨	੬੪੩
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ ॥	ਸਲੋ ੩, ੪੭ : ੧	੧੪੧੮
ਜਿਨਾ ਸਤਿਗੁਰੁ ਪੁਰਖੁ ਨ ਭੇਟਿਓ ਸੇ ਭਾਗਹੀਣ ਵਸਿ ਕਾਲ ॥	ਸਿਰੀ ੪, ੬੬, ੩ : ੧	੪੦
ਜਿਨਾ ਸਤਿਗੁਰੁ ਭੇਟਿਆ ਤਿਨ ਨੇੜਿ ਨ ਭਿਟੈ ਮਾਇ ॥	ਗਉ ੩, ਅਸ ੯, ੬ : ੨	੨੩੩
ਜਿਨਾ ਸਤਿਗੁਰੁ ਮੰਨਿਆ ਜਨ ਨਾਨਕ ਵਡ ਭਾਗ ਲਹੰਨਿ ॥	ਕਾਨ ੪, ਵਾਰ ੮ ਸ, ੪, ੧ : ੨	੧੩੧੬
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ ਤਿਨ ਜਨ ਦੇਖਾ ਨੈਣੀ ॥	ਸੋਰ ੪, ਵਾਰ, ੨੪ : ੪	੬੫੨
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਹਰਿ ਜਨ ਪੂਰੇ ਸਹੀ ਜਾਣਿ ॥	ਸੋਰ ੪, ਵਾਰ, ੨੨ : ੪	੬੫੧
ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥	ਗਉ ੪, ਵਾਰ ੨੨ ਸ, ੪, ੧ : ੨	੩੧੩
ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾਂ ਮਨਿ ਮੰਤੁ ॥	ਗਉ ੫, ਵਾਰ ੮ ਸ, ੫, ੧ : ੧	੩੧੯
ਜਿਨਾ ਹਰਿ ਆਪਿ ਕ੍ਰਿਪਾ ਕਰੇ ਸੇ ਗੁਰਿ ਸਮਝਾਇਆ ॥	ਸੋਰ ੪, ਵਾਰ, ੩ : ੪	੬੪੩
ਜਿਨਾ ਹਰਿ ਸੇਤੀ ਪਿਰਹੜੀ ਤਿਨਾ ਜੀਅ ਪ੍ਰਭ ਨਾਲੇ ॥	ਤਿਲੰ ੪, ਅਸ ੨, ੭ : ੧	੭੨੫
ਜਿਨਾ ਹਰਿ ਹਰਿ ਨਾਮੁ ਧਿਆਇਆ ਜਨ ਨਾਨਕ ਤਿਨ੍ ਜੈਕਾਰੁ ॥	ਸਲੋ ੩, ੨੯ : ੫	੧੪੧੬

ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥	ਸਲੋ ੩, ੩੭ : ੪	-	੧੪੧੭
ਜਿਨਾ ਹਰਿ ਕਾ ਸਾਦੁ ਆਇਆ ਹਉ ਤਿਨ ਬਲਿਹਾਰੈ ਜਾਸੁ ॥	ਸਿਰੀ ੩, ੩੪, ੪ : ੩	-	੨੬
ਜਿਨਾ ਹੁਕਮੁ ਮਨਾਇਓਨੁ ਤੇ ਪੂਰੇ ਸੰਸਾਰਿ ॥	ਗੂਜ ੩, ਵਾਰ, ੧੦ : ੧	-	੫੧੨
ਜਿਨਾ ਕੀ ਮੈ ਆਸੜੀ ਤਿਨਾ ਮਹਿਜੀ ਆਸ ॥	ਮਾਰੂ ੫, ਵਾਰ ੯ ਸ, ੫, ੧ : ੨	-	੧੦੯੭
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥	ਸਲੋ ਫਰ, ੨੮ : ੨	-	੧੩੭੯
ਜਿਨਾ ਗੁਰਸਿਖਾ ਕਉ ਹਰਿ ਸੰਤੁਸਟੁ ਹੈ ਤਿਨੀ ਸਤਿਗੁਰ ਕੀ ਗਲ ਮੰਨੀ ॥	ਵਡ ੪, ਵਾਰ, ੧੨ : ੪	-	੫੯੧
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥	ਆਸਾ ੪, ਛੰਤ ੧੬, ੪ : ੨	-	੪੪੯
ਜਿਨਾ ਗੁਰਮੁਖਿ ਅੰਦਰਿ ਨੇਹੁ ਤੈ ਪ੍ਰੀਤਮ ਸਚੈ ਲਾਇਆ ॥	ਸਲੋ ੪, ੯ : ੧	-	੧੪੨੨
ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ ॥	ਗੂਜ ੩, ਵਾਰ, ੧੫ : ੫	-	੫੧੪
ਜਿਨਾ ਗੁਰਮੁਖਿ ਧਿਆਇਆ ਤਿਨ ਪੂਛਉ ਜਾਇ ॥	ਗਉ ੩, ੩੨, ੧ : ੧	-	੧੬੧
ਜਿਨਾ ਗੁਰੁ ਗੋਪਿਆ ਆਪਣਾ ਤੇ ਨਰ ਬੁਰਿਆਰੀ ॥	ਸੋਰ ੪, ਵਾਰ, ੨੩ : ੧	-	੬੫੧
ਜਿਨਾ ਗੁਰੁ ਨਹੀ ਭੇਟਿਆ ਭੈ ਕੀ ਨਾਹੀ ਬਿੰਦ ॥	ਮਾਰੂ ੩, ਵਾਰ ੪ ਸ, ੩, ੧ : ੧	-	੧੦੮੮
ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ ॥	ਸੋਰ ੪, ਵਾਰ, ੧੪ : ੩	-	੬੪੮
ਜਿਨਾ ਨਾਨਕ ਸਚੁ ਪਛਾਣਿਆ ਸੇ ਸਚਿ ਰਲੇਤੁ ॥	ਸਿਰੀ ੪, ਵਾਰ, ੫ : ੫	-	੮੪
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥	ਆਸਾ ੪, ਛੰਤ ੧੮, ੪ : ੪	-	੪੫੦
ਜਿਨਾ ਪਛਾਤਾ ਸਚੁ ਚੁੰਮਾ ਪੈਰ ਮੂੰ ॥	ਆਸਾ ਫਰ, ੧, ੩ : ੨	-	੪੮੮
ਜਿਨਾ ਪਰਾਪਤਿ ਸਾਧੂ ਧੂਰੇ ॥	ਗਉ ੫, ੧੪੬, ੪ : ੨	-	੧੯੫
ਜਿਨਾ ਪਰਾਪਤਿ ਤਿਨ ਪੀਆ ਹਉਮੈ ਵਿਚਹੁ ਖੋਇ ॥	ਸਿਰੀ ੩, ੪੬, ੪ : ੨	-	੩੧
ਜਿਨਾ ਪਿਛੈ ਹਉ ਗਈ ਸੇ ਮੈ ਪਿਛੈ ਭੀ ਰਵਿਆਸੁ ॥	ਮਾਰੂ ੫, ਵਾਰ ੯ ਸ, ੫, ੧ : ੧	-	੧੦੯੭
ਜਿਨਾ ਪਿਰੀ ਪਿਆਰੁ ਕਿਉ ਜੀਵਨਿ ਪਿਰ ਬਾਹਰੇ ॥	ਸਲੋ ੪, ੮ : ੧	-	੧੪੨੨
ਜਿਨਾ ਪਿਰੀ ਪਿਆਰੁ ਬਿਨੁ ਦਰਸਨ ਕਿਉ ਤ੍ਰਿਪਤੀਐ ॥	ਸਲੋ ੪, ੭ : ੧	-	੧੪੨੨
ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥	ਗਉ ੩, ੨੭, ੪ : ੧	-	੧੬੦
ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥	ਗਉ ੩, ੨੭, ੪ : ੨	-	੧੬੦
ਜਿਨਾ ਪ੍ਰੀਤਿ ਨ ਲਗੀਆ ਭਾਈ ਸੇ ਨਿਤ ਨਿਤ ਮਰਦੇ ਝੂਰਿ ॥	ਸੋਰ ੫, ਅਸ ੧, ੮ : ੪	-	੬੪੦
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥	ਸੋਰ ੫, ੧੪, ੧ : ੧	-	੬੧੨
ਜਿਨਾ ਭਉ ਤਿਨ੍ ਨਾਹਿ ਭਉ ਮੁਚੁ ਭਉ ਨਿਭਵਿਆਹ ॥	ਸੂਹੀ ੩, ਵਾਰ ੮ ਸ, ੨, ੧ : ੧	-	੭੮੮
ਜਿਨਾ ਭਾਗ ਮਥਾਹੜੈ ਤਿਨ ਉਸਤਾਦ ਪਨਾਹਿ ॥	ਮਾਰੂ ੫, ਵਾਰ ੬ ਸ, ੫, ੧ : ੨	-	੧੦੯੬
ਜਿਨਾ ਭਾਗ ਮਥਾਹਿ ਸੇ ਨਾਨਕ ਹਰਿ ਰੰਗੁ ਮਾਣਦੇ ॥	ਸਿਰੀ ੫, ਛੰਤ ੩, ੫ ਡ: ੨	-	੮੧
ਜਿਨਾ ਭਾਣੇ ਕਾ ਰਸੁ ਆਇਆ ॥	ਸਿਰੀ ੧, ਅਸ ੨੮, ੧੦ : ੧	-	੭੨
ਜਿਨਾ ਮਸਤਕਿ ਲੀਖਿਆ ਤੇ ਮਿਲੇ ਸੰਗਾਰ ॥	ਮਾਲੀ ੫, ੧, ੧ : ੧	-	੯੮੬
ਜਿਨਾ ਮਨਿ ਚਿਤਿ ਇਕੁ ਅਰਾਧਿਆ ਤਿਨਾ ਇਕਸ ਬਿਨੁ ਦੂਜਾ ਕੋ ਨਾਹੀ ॥	ਸੋਰ ੪, ਵਾਰ, ੧੭ : ੨	-	੬੪੯
ਜਿ ਨਾਮਿ ਲਾਗੈ ਸੋ ਮੁਕਤਿ ਹੋਵੈ ਗੁਰ ਬਿਨੁ ਨਾਮੁ ਨ ਪਾਵੈ ਕੋਈ ॥	ਰਾਮ ੩, ੧, ੧*: ੨	-	੮੮੦
ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ ॥	ਮਾਝ ੫, ਬਾਰਾ, ੧੨ : ੮	-	੧੩੬
ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥	ਸਿਰੀ ੧, ੨੩, ੨ : ੧	-	੨੩
ਜਿਨਾ ਲਗੀ ਪ੍ਰੀਤਿ ਪ੍ਰਭ ਨਾਮ ਸਹਜ ਸੁਖ ਸਾਰੁ ॥	ਰਾਮ ੫, ਵਾਰ ੧੦ ਸ, ੫, ੧ : ੨	-	੯੬੨
ਜਿਨਿ ਉਦਮੁ ਕੀਆ ਤਾਲ ਕੇਰਾ ਤਿਸ ਕੀ ਉਪਮਾ ਕਿਆ ਗਨੀ ॥	ਸੂਹੀ ੫, ਛੰਤ ੧੦, ੩ : ੪	-	੭੮੪
ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥	ਤਿਲੰ ੫, ੩, ੨ : ੧	-	੭੨੪
ਜਿਨਿ ਉਪਾਈ ਮੇਦਨੀ ਸੋਈ ਕਾਰ ਕਰੇਇ ॥	ਮਾਰੂ ੩, ਵਾਰ ੧੭ ਸ, ੩, ੨ : ੧	-	੧੦੯੨
ਜਿਨਿ ਉਪਾਈ ਮੇਦਨੀ ਨਾਨਕ ਸੋ ਪ੍ਰਭੁ ਜਾਪਿ ॥	ਜੈਤ ੫, ਵਾਰ ੧੮ ਸ, ੫, ੨ : ੨	-	੭੧੦
ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ ॥	ਤਿਲੰ ੧, ੫, ੨ : ੨	-	੭੨੩
ਜਿਨਿ ਉਪਾਏ ਸੋ ਬਿਧਿ ਜਾਣੈ ॥	ਮਾਰੂ ੩, ਸੋਲਾ ੧੬, ੧੬ : ੧	-	੧੦੬੦
ਜਿਨਿ ਉਪਾਏ ਜੀਅ ਤਿਨਿ ਹਰਿ ਰਾਖਿਆ ॥	ਵਡ ੪, ਵਾਰ, ੨੦ : ੧	-	੫੯੪
ਜਿਨਿ ਉਪਾਏ ਤਿਸੈ ਨ ਚੇਤਹਿ ਬਿਨੁ ਚੇਤੇ ਕਿਉ ਸੁਖੁ ਪਾਏ ॥	ਸਲੋ ੪, ੧੯ : ੪	-	੧੪੨੩
ਜਿਨਿ ਅਕਥੁ ਕਹਾਇਆ ਅਪਿਓ ਪੀਆਇਆ ॥	ਗਉ ੧, ੧੧, ੧ : ੧	-	੧੫੪
ਜਿਨਿ ਅਚਰਜ ਸੋਭ ਬਣਾਈ ॥	ਸੋਰ ੫, ੮੪, ੧*: ੨	-	੬੨੯
ਜਿਨਿ ਅਨਿਕ ਏਕ ਬਹੁ ਰੰਗ ਕੀਏ ਹੈ ਹੋਸੀ ਏਹ ॥	ਬਿਲਾ ੫, ੪੭, ੩ : ੧	-	੮੧੨

ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ ॥	ਵਡ ੩, ਅਲਾ ੨, ੧ : ੫	੫੮੩
ਜਿਨਿ ਅਪਨੇ ਨਾਮ ਕੀ ਪੈਜ ਰਖਾਈ ॥	ਬਿਲਾ ੫, ੨੬, ੨ : ੨	੮੦੭
ਜਿਨਿ ਆਸਾ ਕੀਤੀ ਤਿਸ ਨੋ ਜਾਨੁ ॥	ਆਸਾ ੩, ਅਸ ੨੫, ੨ : ੪	੪੨੪
ਜਿਨਿ ਆਕਾਸ ਕੁਲਹ ਸਿਰਿ ਕੀਨੀ ਕਉਸੈ ਸਪਤ ਪਯਾਲਾ ॥	ਭੈਰ ਨਾਮ, ੧, ੧ : ੧	੧੧੬੭
ਜਿਨਿ ਆਖੀ ਸੋਈ ਕਰੇ ਜਿਨਿ ਕੀਤੀ ਤਿਨੈ ਥਟੀਐ ॥	ਰਾਮ ਬਸ, ਵਾਰ, ੨ : ੧੨	੯੬੭
ਜਿਨਿ ਆਤਮ ਤਤੁ ਨ ਚੀਨ੍ਹਿਆ ॥	ਪ੍ਰਭਾ ਬੇਣੀ, ੧, ੫ : ੧	੧੩੫੧
ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ ॥	ਵਡ ੧, ਅਲਾ ੩, ੧ : ੨	੫੮੦
ਜਿਨਿ ਆਪੇ ਆਪਿ ਉਪਾਇ ਪਛਾਤਾ ॥	ਮਾਰੂ ੧, ਸੋਲਾ ੬, ੧ : ੨	੧੦੨੫
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥	ਸਲੋ ਕਬ, ੭ : ੨	੧੩੬੪
ਜਿਨਿ ਐਸਾ ਨਾਮੁ ਵਿਸਾਰਿਆ ਮੇਰਾ ਹਰਿ ਹਰਿ ਤਿਸ ਕੈ ਕੁਲਿ ਲਾਗੀ ਗਾਰੀ ॥	ਮਲਾ ੪, ੧, ੨ : ੧	੧੨੬੩
ਜਿਨਿ ਇਹ ਚਾਖੀ ਸੋਈ ਜਾਣੈ ਗੂੰਗੇ ਕੀ ਮਿਠਿਆਈ ॥	ਸੋਰ ੪, ੯, ੪ : ੧	੬੦੭
ਜਿਨਿ ਇਹੁ ਜਮੂਆ ਸਿਰਜਿਆ ਸੁ ਜਪਿਆ ਪਰਵਿਦਗਾਰ ॥	ਸਲੋ ਕਬ, ੧੪੦ : ੨	੧੩੭੧
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥	ਰਾਮ ੫, ਵਾਰ ੧੯ ਸ, ੫, ੨ : ੨	੯੬੫
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥	ਸਲੋ ੫, ੨੧੪ : ੨	੧੩੭੬
ਜਿਨਿ ਏਹ ਪ੍ਰੀਤਿ ਲਾਈ ਸੋ ਜਾਨੈ ਕੈ ਜਾਨੈ ਜਿਸੁ ਮਨਿ ਧਰੈ ॥	ਮਲਾ ੪, ੩, ੪ : ੧	੧੨੬੩
ਜਿਨਿ ਏਹਿ ਲਿਖੇ ਤਿਸੁ ਸਿਰਿ ਨਾਹਿ ॥	ਜਪੁ ੧, ੧੯ : ੮	੪
ਜਿਨਿ ਏਹੁ ਚਾਖਿਆ ਰਾਮ ਰਸਾਇਣੁ ਤਿਨ ਕੀ ਸੰਗਤਿ ਖੋਜੁ ਭਇਆ ॥	ਰਾਮ ੧, ਅਸ ੭, ੧੧ : ੧	੯੦੭
ਜਿਨਿ ਏਹੁ ਜਗਤੁ ਉਪਾਇਆ ਤ੍ਰਿਭਵਣੁ ਕਰਿ ਆਕਾਰੁ ॥	ਸਿਰੀ ੧, ੧੬, ੪ : ੧	੨੦
ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ ॥	ਮਲਾ ੧, ਵਾਰ ੬ ਸ, ੩, ੨ : ੨	੧੨੮੦
ਜਿਨਿ ਏਹੁ ਰਚਨੁ ਰਚਾਇਆ ਕੋਊ ਤਿਸ ਸਿਉ ਰੰਗੁ ਲਾਵੈ ॥	ਬਿਲਾ ੫, ੬੦, ੧*: ੨	੮੧੬
ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥	ਗੂਜ ੩, ਵਾਰ ੨੦ ਸ, ੩, ੧ : ੨	੫੧੬
ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥	ਬਸੰ ਰਾਮਾ, ੧, ੩ : ੨	੧੧੯੫
ਜਿਨਿ ਸਗਲੇ ਰੋਗ ਮਿਟਾਏ ॥	ਸੋਰ ੫, ੮੮, ੨ : ੪	੬੩੦
ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥	ਬਸੰ ੩, ੭, ੪ : ੩	੧੧੭੪
ਜਿਨਿ ਸਚੁ ਜਾਤਾ ਸੋ ਸਹਜਿ ਸਮਾਵੈ ॥	ਮਾਝ ੩, ਅਸ ੭, ੫ : ੨	੧੧੩
ਜਿਨਿ ਸਚੋ ਸਚੁ ਬੁਝਾਇਆ ॥	ਆਸਾ ੧, ਵਾਰ, ੪ : ੫	੪੬੫
ਜਿਨਿ ਸਤਿਗੁਰੁ ਸੇਵਿ ਪਦਾਰਥ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥	ਸਵ ੪, ਕੀਰ, ੨ : ੧	੧੪੦੬
ਜਿਨਿ ਸਤਿਗੁਰੁ ਜਾਤਾ ਤਿਨ੍ਹਿ ਏਕੁ ਪਛਾਤਾ ॥	ਮਾਰੂ ੪, ਸੋਲਾ ੧, ੧੫ : ੧	੧੦੭੦
ਜਿਨਿ ਸਬਦੁ ਕਮਾਇ ਪਰਮ ਪਦੁ ਪਾਇਓ ਸੇਵਾ ਕਰਤ ਨ ਛੋਡਿਓ ਪਾਸੁ ॥	ਸਵ ੪, ਕੀਰ, ੧ : ੧	੧੪੦੫
ਜਿਨਿ ਸਭ ਥਾਪੀ ਥਾਪਿ ਉਥਾਪਿ ॥	ਆਸਾ ੧, ਅਸ ੩, ੪ : ੨	੪੧੨
ਜਿਨਿ ਸਭੁ ਕਿਛੁ ਦੀਆ ਤਿਸੁ ਚਿਤਵਤ ਨਾਹਿ ॥	ਆਸਾ ੫, ੯੭, ੩ : ੧	੩੯੫
ਜਿਨਿ ਸਮੁੰਦੁ ਵਿਰੋਲਿਆ ਕਰਿ ਮੇਰੁ ਮਧਾਣੁ ॥	ਰਾਮ ਬਸ, ਵਾਰ, ੬ : ੪	੯੬੮
ਜਿਨਿ ਸਾਚੁ ਪਛਾਨਿਆ ਤਿਨਿ ਸੂਪਨੀ ਖਾਈ ॥	ਆਸਾ ਕਬ, ੧੯, ੨ : ੨	੪੮੦
ਜਿਨਿ ਸਾਜੀ ਸੋ ਕੀਮਤਿ ਪਾਵੈ ॥	ਬਿਲਾ ੧, ਥਿਤੀ, ੪ : ੪	੮੩੯
ਜਿਨਿ ਸਾਜੇ ਵੀਚਾਰੇ ਆਪੇ ॥	ਮਾਰੂ ੧, ਸੋਲਾ ੧੭, ੪ : ੨	੧੦੩੭
ਜਿਨਿ ਸਿਸਟਿ ਸਾਜੀ ਸੋਈ ਹਰਿ ਜਾਣੈ ਤਾ ਕਾ ਰੂਪੁ ਅਪਾਰੋ ॥	ਸੂਹੀ ੪, ੧੪, ੪ : ੧	੭੩੬
ਜਿਨਿ ਸਿਸਟਿ ਸਾਜੀ ਸੋਈ ਜਾਣੈ ॥	ਮਾਝ ੩, ਅਸ ੩੩, ੮ : ੧	੧੨੯
ਜਿਨਿ ਸਿਰਜੀ ਤਿਨ ਹੀ ਫੁਨਿ ਗੋਈ ॥	ਮਾਰੂ ੧, ਸੋਲਾ ੧, ੧ : ੨	੧੦੨੦
ਜਿਨਿ ਸਿਰਜੀ ਤਿਨਿ ਆਪੇ ਗੋਈ ॥	ਮਾਝ ੩, ਅਸ ੧੭, ੮ : ੨	੧੧੯
ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥	ਮਾਰੂ ੧, ਸੋਲਾ ੩, ੮ : ੨	੧੦੨੨
ਜਿਨਿ ਸਿਰਿ ਸਾਜੀ ਤਿਨਿ ਫੁਨਿ ਗੋਈ ॥	ਆਸਾ ੧, ੨੧, ੧ : ੩	੩੫੫
ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ ॥	ਤੁਖਾ ੧, ਬਾਰਾ, ੧੭ : ੪	੧੧੦੯
ਜਿਨਿ ਸੀਤਾ ਆਦੀ ਡਉਰੂ ਵਾਇ ॥	ਰਾਮ ੩, ਵਾਰ ੧੪ ਸ, ੧, ੧ : ੮	੯੫੪
ਜਿਨਿ ਸੁਖਿ ਬੈਠਾਲੀ ਤਿਸੁ ਭਉ ਬਹੁਤੁ ਦਿਖਾਇਆ ॥	ਆਸਾ ੫, ੧, ੧ : ੨	੩੭੦
ਜਿਨਿ ਸੁਣਿ ਮੰਨਿਅੜੀ ਅਕਥ ਕਹਾਣੀ ਰਾਮ ॥	ਬਿਲਾ ੧, ਛੰਤ ੨, ੩ : ੨	੮੪੪

ਜਿਨਿ ਕੀਆ ਸੋਈ ਪ੍ਰਭੁ ਜਾਣੈ ਹਰਿ ਕਾ ਮਹਲੁ ਅਪਾਰਾ ॥	ਰਾਮ ੫, ੧, ੪ : ੧	-	੮੮੩
ਜਿਨਿ ਕੀਆ ਸੋ ਗੁਰ ਤੇ ਜਾਨਿਆ ॥	ਗੋਂਡ ੫, ੭, ੩ : ੩	-	੮੯੪
ਜਿਨਿ ਕੀਆ ਸੋ ਮਨਿ ਵਸੈ ਮੈ ਅਵਰੁ ਨ ਕੋਈ ॥	ਮਾਰੂ ੧, ਅਸ ੬, ੩ : ੨	-	੧੦੧੨
ਜਿਨਿ ਕੀਆ ਤਿਸੁ ਸਿਮਰਿ ਪਰਾਨੀ ਜੀਉ ਪ੍ਰਾਨ ਜਿਨਿ ਧਾਰਾ ॥	ਦੇਵ ੫, ੧੧, ੧ : ੧	-	੫੩੦
ਜਿਨਿ ਕੀਆ ਤਿਸੁ ਚੀਤਿ ਨ ਆਣੈ ॥	ਭੈਰ ੫, ੫੩, ੩ : ੩	-	੧੧੫੧
ਜਿਨਿ ਕੀਆ ਤਿਸੁ ਚੀਤਿ ਰਖੁ ਨਾਨਕ ਨਿਬਹੀ ਨਾਲਿ ॥	ਗਉ ੫, ਸੁਖ ੪, ੪ ਸ: ੨	-	੨੬੬
ਜਿਨਿ ਕੀਆ ਤਿਨਿ ਦੇਖਿਆ ਆਪਿ ਵਡਾਈ ਦੇਇ ॥	ਮਾਰੂ ੧, ਅਸ ੩, ੬ : ੩	-	੧੦੧੦
ਜਿਨਿ ਕੀਆ ਤਿਨਿ ਦੇਖਿਆ ਆਪੇ ਜਾਣੈ ਸੋਇ ॥	ਮਾਰੂ ੩, ਵਾਰ ੨੦ ਸ, ੧, ੨ : ੧	-	੧੦੯੩
ਜਿਨਿ ਕੀਆ ਤਿਨਿ ਦੇਖਿਆ ਕਿਆ ਕਹੀਐ ਰੇ ਭਾਈ ॥	ਤਿਲੰ ੧, ਅਸ ੧, ੧ : ੧	-	੭੨੪
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥	ਸੂਹੀ ੧, ਛੰਤ ੪, ੧ : ੧	-	੭੬੫
ਜਿਨਿ ਕੀਆ ਤਿਨਿ ਦੇਖਿਆ ਜਗੁ ਧੰਧੜੈ ਲਾਇਆ ॥	ਸੂਹੀ ੧, ਛੰਤ ੪, ੧ : ੬	-	੭੬੫
ਜਿਨਿ ਕੀਆ ਤਿਨਿ ਲੀਆ ਰਾਖਿ ॥	ਪ੍ਰਭਾ ੫, ੧੦, ੨ : ੧	-	੧੩੪੦
ਜਿਨਿ ਕੀਏ ਕਰਿ ਵੇਖਣਹਾਰਾ ॥	ਬਿਲਾ ੧, ਥਿਤੀ, ੩ : ੫	-	੮੩੯
ਜਿਨਿ ਕੀਏ ਖੰਡ ਮੰਡਲ ਬ੍ਰਹਮੰਡਾ ਸੋ ਪ੍ਰਭੁ ਲਖਨੁ ਨ ਜਾਈ ॥	ਰਾਮ ੧, ਅਸ ੮, ੬ : ੧	-	੯੦੭
ਜਿਨਿ ਕੀਏ ਤਿਸਹਿ ਨ ਚੇਤਹਿ ਬਪੁੜੇ ਹਰਿ ਗੁਰਮੁਖਿ ਸੋਝੀ ਪਾਈ ॥	ਸੂਹੀ ੪, ੧੪, ੨ : ੨	-	੭੩੫
ਜਿਨਿ ਕੀਏ ਰੰਗ ਅਨਿਕ ਪਰਕਾਰ ॥	ਗੋਂਡ ੫, ੩, ੨ : ੧	-	੮੬੨
ਜਿਨਿ ਕੀਤਾ ਤਿਸਹਿ ਨ ਜਾਣਈ ਫਿਰਿ ਫਿਰਿ ਆਵੈ ਜਾਇ ॥	ਸਿਰੀ ੫, ੯੧, ੩ : ੩	-	੫੦
ਜਿਨਿ ਕੀਤਾ ਤਿਸਹਿ ਨ ਜਾਣਈ ਮਨਮੁਖ ਪਸੁ ਨਾਪਾਕ ॥	ਸਿਰੀ ੫, ੮੪, ੨ : ੩	-	੪੭
ਜਿਨਿ ਕੀਤਾ ਤਿਸੈ ਨ ਜਾਣੀ ਅੰਧਾ ਤਾ ਦੁਖੁ ਸਹੈ ਪਰਾਣੀਆ ॥	ਮਾਰੂ ੫, ਅਸ ੮, ੫ : ੩	-	੧੦੨੦
ਜਿਨਿ ਕੀਤਾ ਬੇਸੁਰਤ ਤੇ ਸੁਰਤਾ ॥	ਗਉ ੫, ੭੫, ੨ : ੨	-	੧੭੭
ਜਿਨਿ ਕੀਤਾ ਮਾਟੀ ਤੇ ਰਤਨੁ ॥	ਗਉ ੫, ੭੫, ੧ : ੧	-	੧੭੭
ਜਿਨਿ ਕੀਤਾ ਮੂੜ ਤੇ ਬਕਤਾ ॥	ਗਉ ੫, ੭੫, ੨ : ੧	-	੧੭੭
ਜਿਨਿ ਕੀਤੀ ਸੋ ਮੰਨਣਾ ਕੋ ਸਾਲੁ ਜਿਵਾਹੇ ਸਾਲੀ ॥	ਰਾਮ ਬਸ, ਵਾਰ, ੩ : ੧	-	੯੬੭
ਜਿਨਿ ਕੀਤੀ ਤਿਸੈ ਨ ਜਾਣਈ ਨਾਨਕ ਫਿਟੁ ਅਲੂਣੀ ਦੇਹ ॥	ਬਿਹਾ ੪, ਵਾਰ ੧੪ ਸ, ੫, ੧ : ੨	-	੫੫੩
ਜਿਨਿ ਕੀਤੀ ਤਿਨਿ ਕੀਮਤਿ ਪਾਈ ॥	ਰਾਮ ੧, ਓਅੰ, ੧੮ : ੭	-	੯੩੨
ਜਿਨਿ ਕੀਤੇ ਸੋਈ ਬਿਧਿ ਜਾਣੈ ॥	ਮਾਝ ੩, ਅਸ ੧੫, ੭ : ੧	-	੧੧੮
ਜਿਨਿ ਕੀਤੇ ਜਾ ਤਿਸੈ ਪਛਾਣਹਿ ਮਾਇਆ ਮੋਹੁ ਚੁਕਾਇਦਾ ॥	ਮਾਰੂ ੩, ਸੋਲਾ ੧੬, ੧੪ : ੩	-	੧੦੬੦
ਜਿਨਿ ਕੀਨੀ ਸਭ ਪੂਰਨ ਆਸਾ ॥	ਗਉ ੫, ੭੫, ੩ : ੩	-	੧੭੭
ਜਿਨਿ ਕੀਨੇ ਵਸਿ ਅਪੁਨੈ ਤ੍ਰੈ ਗੁਣ ਭਵਣ ਚਤੁਰ ਸੰਸਾਰਾ ॥	ਧਨਾ ੫, ੧੧, ੧ : ੧	-	੬੭੩
ਜਿਨਿ ਗੜ ਕੋਟ ਕੀਏ ਕੰਚਨ ਕੇ ਛੋਡਿ ਗਇਆ ਸੋ ਰਾਵਨੁ ॥	ਮਾਰੂ ਕਬ, ੬, ੧ : ੧	-	੧੧੦੪
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥	ਬਸੰ ਕਬ, ੫, ੧ : ੨	-	੧੧੯੪
ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥	ਬਸੰ ੩, ੮, ੪ : ੧	-	੧੧੭੪
ਜਿਨਿ ਗਿਆਨੁ ਰਤਨੁ ਹਿਰਿ ਲੀਨ੍ ॥	ਆਸਾ ਕਬ, ੨੭, ੧*: ੨	-	੪੮੨
ਜਿਨਿ ਗੁਣਵੰਤੀ ਮੇਰਾ ਪ੍ਰੀਤਮੁ ਪਾਇਆ ॥	ਵਡ ੪, ੧, ੩ : ੧	-	੫੬੧
ਜਿਨਿ ਗੁਰ ਸੇਵਿਆ ਤਿਸੁ ਭਉ ਨ ਬਿਆਪੈ ॥	ਭੈਰ ੫, ੨੪, ੪ : ੧	-	੧੧੪੨
ਜਿਨਿ ਗੁਰਮੁਖਿ ਨਾਮੁ ਨ ਬੂਝਿਆ ਮਰਿ ਜਨਮੈ ਆਵੈ ਜਾਇ ॥	ਸਿਰੀ ੧, ੧੫, ੧*: ੨	-	੧੯
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥	ਪ੍ਰਭਾ ੫, ੩, ੨ : ੧	-	੧੩੩੮
ਜਿਨਿ ਗੁਰਿ ਮੋ ਕਉ ਦੀਨਾ ਜੀਉ ॥	ਗਉ ੫, ਅਸ ੯, ੬ : ੧	-	੨੪੦
ਜਿਨਿ ਗੁਰੁ ਸੇਵਿਆ ਆਪਨਾ ਜਮਦੂਤ ਨ ਲਾਗੈ ਡੰਡੁ ॥	ਸਿਰੀ ੫, ੯੦, ੪ : ੨	-	੫੦
ਜਿਨਿ ਗੁਰੁ ਸੇਵਿਆ ਤਿਸੁ ਦੁਖੁ ਨ ਸੰਤਾਪੈ ॥	ਭੈਰ ੫, ੨੪, ੪ : ੨	-	੧੧੪੨
ਜਿਨਿ ਗੁਰੁ ਗੋਪਿਆ ਆਪਣਾ ਤਿਸੁ ਠਉਰ ਨ ਠਾਉ ॥	ਗਉ ੪, ਵਾਰ ੨੬ ਸ, ੩, ੧ : ੧	-	੩੧੪
ਜਿਨਿ ਗੁਰੁ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥	ਸਵ ੪, ਨਲ੍ਯ, ੮ : ੬	-	੧੩੯੯
ਜਿਨਿ ਚਾਖਿਆ ਤਿਸੁ ਆਇਆ ਸਾਦੁ ॥	ਬਿਲਾ ੫, ੧, ੫ : ੧	-	੮੦੧
ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥	ਮਾਰੂ ੧, ਸੋਲਾ ੧੧, ੧੬ : ੨	-	੧੦੩੨
ਜਿਨਿ ਚਾਖਿਆ ਪੂਰਾ ਪਦੁ ਹੋਇ ॥	ਪ੍ਰਭਾ ੧, ੧੪, ੫ : ੩	-	੧੩੩੧
ਜਿਨਿ ਜਗਜੀਵਨੁ ਉਪਦੇਸਿਆ ਤਿਸੁ ਗੁਰ ਕਉ ਹਉ ਸਦਾ ਘੁਮਾਇਆ ॥	ਵਡ ੪, ਵਾਰ, ੭ : ੧	-	੫੮੮

ਜਿਨਿ ਜਗਤੁ ਉਪਾਇਆ ਧੰਧੈ ਲਾਇਆ ਹਉ ਤਿਸੈ ਵਿਟਹੁ ਕੁਰਬਾਨੁ ਜੀਉ ॥	ਆਸਾ ੧, ਛੰਤ ੪, ੩ : ੬ -	੪੩੮
ਜਿਨਿ ਜਗਤੁ ਉਪਾਇਆ ਧੰਧੈ ਲਾਇਆ ਤਿਸੈ ਵਿਟਹੁ ਕੁਰਬਾਣੁ ਜੀਉ ॥	ਆਸਾ ੧, ਛੰਤ ੪, ੩ : ੧ -	੪੩੮
ਜਿਨਿ ਜਗਤੁ ਉਪਾਇ ਹਰਿ ਰੰਗੁ ਕੀਆ ਤਿਸੈ ਵਿਟਹੁ ਕੁਰਬਾਣੁ ॥	ਸਲੋ ੩, ੬੩ : ੩ -	੧੪੨੦
ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ ॥	ਵਡ ੧, ਅਲਾ ੪, ੧ : ੧ -	੫੮੧
ਜਿਨਿ ਜਗੁ ਥਾਪਿ ਵਤਾਇਆ ਜਾਲੋ ਸੋ ਸਾਹਿਬੁ ਪਰਵਾਣੋ ॥	ਵਡ ੧, ਅਲਾ ੪, ੧ : ੬ -	੫੮੧
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥	ਗਉ ੫, ਸੁਖ ੧੭, ੮ : ੩ -	੨੮੬
ਜਿਨਿ ਜਨਿ ਸੁਣੀ ਮਨੀ ਹੈ ਜਿਨਿ ਜਨਿ ਤਿਸੁ ਜਨ ਕੈ ਹਉ ਕੁਰਬਾਨੰਤੀ ॥	ਨਟ ੪, ੮, ੧ : ੨ -	੯੭੭
ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥	ਮਾਰੂ ੫, ਵਾਰ, ੧੧ : ੭ -	੧੦੯੮
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥	ਮਾਰੂ ੫, ਵਾਰ, ੧੬ : ੧ -	੧੧੦੦
ਜਿਨਿ ਜਨਿ ਗੁਰਮੁਖਿ ਬੁਝਿਆ ਸੁ ਚਹੁ ਕੁੰਡੀ ਜਾਪੈ ॥	ਮਾਰੂ ੫, ਵਾਰ, ੮ : ੨ -	੧੦੯੭
ਜਿਨਿ ਜਨਿ ਧਿਆਇਆ ਖਸਮੁ ਤਿਨਿ ਸੁਖੁ ਪਾਇਆ ॥	ਗੂਜ ੫, ਵਾਰ ੨੦ ਸ, ੫, ੨ : ੨ -	੫੨੩
ਜਿਨਿ ਜਨਿ ਮਾਨਿਆ ਪ੍ਰਭ ਕਾ ਭਾਣਾ ॥	ਗਉ ੫, ੧੫੯, ੨ : ੨ -	੧੯੮
ਜਿਨਿ ਜਪਿਆ ਤਿਸ ਕਉ ਬਲਿਹਾਰ ॥	ਤਿਲੰ ੫, ੨, ੪ : ੧ -	੭੨੪
ਜਿਨਿ ਜਪਿਆ ਤਿਨ ਹੀ ਸੁਖੁ ਪਾਇਆ ਹਰਿ ਕੈ ਨਾਮਿ ਨ ਲਗੈ ਜਮ ਤੀਰੁ ॥	ਰਾਮ ੧, ਅਸ ੬, ੧*: ੨ -	੯੦੫
ਜਿਨਿ ਜਪਿਆ ਤੇ ਪਾਰਿ ਪਰਾਨ ॥	ਪ੍ਰਭਾ ੪, ੭, ੧*: ੩ -	੧੩੩੭
ਜਿਨਿ ਜਪਿਆ ਨਾਨਕ ਤੇ ਭਏ ਨਿਹਾਲ ॥	ਸਾਰ ੫, ਅਸ ੨, ੧੨ : ੬ -	੧੨੩੬
ਜਿਨਿ ਜਪੁ ਜਪਿਓ ਸਤਿਗੁਰ ਮਤਿ ਵਾ ਕੇ ॥	ਮਾਰੂ ੧, ਸੋਲਾ ੨੧, ੮ : ੧ -	੧੦੪੨
ਜਿਨਿ ਜਮ ਕਾ ਪੰਥੁ ਮਿਟਾਇਆ ॥	ਸੋਰ ੫, ੫੮, ੨ : ੨ -	੬੨੩
ਜਿਨਿ ਜਮੁ ਕੀਤਾ ਸੋ ਸੇਵੀਐ ਗੁਰਮੁਖਿ ਦੁਖੁ ਨ ਹੋਇ ॥	ਵਡ ੪, ਵਾਰ ੭ ਸ, ੩, ੧ : ੪ -	੫੮੮
ਜਿਨਿ ਜਲ ਥਲ ਤ੍ਰਿਭਵਣ ਘਟੁ ਘਟੁ ਥਾਪਿਆ ਸੋ ਪ੍ਰਭੁ ਗੁਰਮੁਖਿ ਜਾਨਿਆ ॥	ਤੁਖਾ ੧, ਛੰਤ ੩, ੩ : ੪ -	੧੧੧੧
ਜਿਨਿ ਜਾਤਾ ਸੋ ਤਿਸ ਹੀ ਜੇਹਾ ॥	ਰਾਮ ੧, ਓਅੰ, ੧੦ : ੫ -	੯੩੧
ਜਿਨਿ ਜਾਤਾ ਤਿਸ ਕੀ ਇਹ ਰਹਤ ॥	ਗਉ ੫, ਸੁਖ ੨੩, ੪ : ੫ -	੨੯੪
ਜਿਨਿ ਜਾਨਿਓ ਪ੍ਰਭੁ ਆਪਨਾ ਨਾਨਕ ਤਿਸਹਿ ਰਵਾਲ ॥	ਗਉ ੫, ਥਿਤੀ, ੧੭ : ੮ -	੩੦੦
ਜਿਨਿ ਜਿਹਵਾ ਹਰਿ ਰਸੁ ਨ ਚਖਿਓ ਸਾ ਜਿਹਵਾ ਜਲਿ ਜਾਉ ॥	ਵਡ ੩, ੨, ੩ : ੧ -	੫੫੮
ਜਿਨਿ ਜਿਹਵਾ ਦਿਤੀ ਬੋਲੇ ਤਾਤੁ ॥	ਧਨਾ ੧, ੫, ੨ : ੨ -	੬੬੧
ਜਿਨਿ ਜਿਨਿ ਸਾਧਸੰਗੁ ਪਾਇਆ ॥	ਸੋਰ ੫, ੫੪, ੩ : ੧ -	੬੨੨
ਜਿਨਿ ਜਿਨਿ ਸੇਵਿਆ ਅੰਤ ਬਾਰ ॥	ਬਸੰ ੫, ਅਸ ੧, ੪ : ੩ -	੧੧੯੨
ਜਿਨਿ ਜਿਨਿ ਕਰੀ ਅਵਗਿਆ ਜਨ ਕੀ ਤੇ ਤੈਂ ਦੀਏ ਰੁੜਾਈ ॥	ਸਾਰ ੫, ਅਸ ੧, ੬ : ੨ -	੧੨੩੫
ਜਿਨਿ ਜਿਨਿ ਕੀਨੀ ਮੇਰੇ ਗੁਰ ਕੀ ਆਸਾ ॥	ਗਉ ੫, ਅਸ ੮, ੭ : ੧ -	੨੩੯
ਜਿਨਿ ਜਿਨਿ ਜਪੀ ਤੇਈ ਸਭਿ ਨਿਸਤ੍ਰੇ ਤਿਨ ਪਾਇਆ ਨਿਹਚਲ ਥਾਨਾਂ ਹੇ ॥	ਮਾਰੂ ੫, ਸੋਲਾ ੪, ੮ : ੩ -	੧੦੭੫
ਜਿਨਿ ਜਿਨਿ ਨਾਮੁ ਧਿਆਇਆ ਤਿਨ ਕੇ ਕਾਜ ਸਰੇ ॥	ਮਾਝ ੫, ਬਾਰਾ, ੧੪ : ੧ -	੧੩੬
ਜਿਨਿ ਜੀਉ ਦੀਆ ਸੁ ਰਿਜਕੁ ਅੰਬਰਾਵੈ ॥	ਸੂਹੀ ਰਵਿ, ੨, ੨ : ੧ -	੭੯੪
ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇਂਦਾ ਰਿਜਕੁ ਸੰਬਾਹਿ ॥	ਸਿਰੀ ੪, ਵਾਰ ੯ ਸ, ੩, ੧ : ੩ -	੮੫
ਜਿਨਿ ਜੀਉ ਪਿੰਡੁ ਦਿਤਾ ਤਿਸੁ ਚੇਤਹਿ ਨਾਹਿ ॥	ਬਸੰ ੧, ਅਸ ੫, ੯ : ੧ -	੧੧੯੦
ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ ॥	ਸਲੋ ਕਬ, ੧੭੫ : ੨ -	੧੩੭੩
ਜਿਨਿ ਠਗਿ ਠਗਿਆ ਸਗਲ ਜਗੁ ਖਾਵਾ ॥	ਗਉ ਕਬ, ਬਾਅ, ੧੮ : ੩ -	੩੪੧
ਜਿਨਿ ਤਨੁ ਸਾਜਿ ਦੀਏ ਨਾਲਿ ਖੰਭ ॥	ਮਲਾ ੧, ੯, ੩ : ੧ -	੧੨੫੭
ਜਿਨਿ ਤਨੁ ਮਨੁ ਸਾਜਿ ਸੀਗਾਰਿਆ ਤਿਸੁ ਸੇਤੀ ਲਿਵ ਲਾਇ ॥	ਸਿਰੀ ੧, ਅਸ ੧੪, ੧*: ੨ -	੬੨
ਜਿਨਿ ਤਨੁ ਮਨੁ ਦੀਆ ਸੁਰਤਿ ਸਮੋਈ ॥	ਮਾਰੂ ੧, ਸੋਲਾ ੮, ੧ : ੨ -	੧੦੨੭
ਜਿਨਿ ਤੁਮ ਸਿਰਜੇ ਸਿਰਜਿ ਸਵਾਰੇ ਤਿਸੁ ਧਿਆਵਹੁ ਦਿਨੁ ਰੈਨੇਹੀ ॥	ਸੋਰ ੫, ੪, ੪ : ੧ -	੬੦੯
ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ ॥	ਧਨਾ ੫, ੨੮, ੧ : ੧ -	੬੭੮
ਜਿਨਿ ਤੂੰ ਸਾਜਿ ਸਵਾਰਿਆ ਹਰਿ ਸਿਮਰਿ ਹੋਇ ਉਧਾਰੁ ॥	ਸਿਰੀ ੫, ੯੫, ੧ : ੨ -	੫੧
ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ ॥	ਗਉ ੫, ਸੁਖ ੪, ੧ : ੩ -	੨੬੬

ਜਿਨਿ ਤੂ ਸੇਵਿਆ ਸੁਖੀ ਸੇ ॥	ਬਸੰ ੫, ੭, ੪ : ੩	੧੧੮੨
ਜਿਨਿ ਤੂ ਸੇਵਿਆ ਤਿਨਿ ਸੁਖੁ ਪਾਇਆ ਹੋਰੁ ਤਿਸ ਦੀ ਰੀਸ ਕਰੇ ਕਿਆ ਕੋਈ ॥	ਬਿਹਾ ੪, ਵਾਰ, ੩ : ੩	੫੪੯
ਜਿਨਿ ਤੂੰ ਕੀਆ ਤਿਸ ਕਉ ਜਾਨੁ ॥	ਗੋਂਡ ੫, ੧੩, ੩ : ੧	੮੬੬
ਜਿਨਿ ਤੂੰ ਜਾਤਾ ਸੋ ਗਿਰਸਤ ਉਦਾਸੀ ਪਰਵਾਣੁ ॥	ਆਸਾ ੫, ੫੭, ੩ : ੧	੩੮੫
ਜਿਨਿ ਤੂ ਜਾਤਾ ਕਰਮ ਬਿਧਾਤਾ ॥	ਮਾਰੂ ੩, ਸੋਲਾ ੧੭, ੯ : ੧	੧੦੬੧
ਜਿਨਿ ਤੂ ਬੰਧਿ ਕਰਿ ਛੋਡਿਆ ਫੁਨਿ ਸੁਖ ਮਹਿ ਪਾਇਆ ॥	ਬਿਲਾ ੫, ੬੦, ੧ : ੧	੮੧੬
ਜਿਨਿ ਤੇਰੀ ਮਨ ਬਨਤ ਬਨਾਈ ॥	ਗਉ ੫, ਸੁਖ ੬, ੪ : ੭	੨੭੦
ਜਿਨਿ ਤ੍ਰਿਭਵਣੁ ਡਸੀਅਲੇ ਗੁਰ ਪ੍ਰਸਾਦਿ ਡੀਠੀ ॥	ਆਸਾ ਕਬ, ੧੯, ੧*: ੨	੪੮੦
ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ ॥	ਵਡ ੧, ਅਲਾ ੪, ੧ : ੫	੫੮੧
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥	ਆਸਾ ੧, ਸੋਦ ੩, ੪ : ੨	੧੦
ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥	ਆਸਾ ੧, ੨, ੪ : ੨	੩੪੯
ਜਿਨਿ ਦੀਆ ਸੋ ਚਿਤਿ ਨ ਆਵੈ ਮੋਹਿ ਅੰਧੁ ਲਪਟਾਨਾ ॥	ਰਾਮ ੫, ੧, ੩ : ੨	੮੮੨
ਜਿਨਿ ਦੀਆ ਤਿਸੈ ਨ ਚੇਤੈ ਮੂਲਿ ॥	ਰਾਮ ੫, ੫੨, ੩ : ੩	੮੯੯
ਜਿਨਿ ਦੀਆ ਤੁਧੁ ਨੀਰੁ ਨਿਰਮੋਲਾ ॥	ਰਾਮ ੫, ਅਸ ੨, ੩ : ੨	੯੧੩
ਜਿਨਿ ਦੀਆ ਤੁਧੁ ਪਵਨੁ ਅਮੋਲਾ ॥	ਰਾਮ ੫, ਅਸ ੨, ੩ : ੧	੯੧੩
ਜਿਨਿ ਦੀਆ ਤੁਧੁ ਪਾਵਕੁ ਬਲਨਾ ॥	ਰਾਮ ੫, ਅਸ ੨, ੩ : ੩	੯੧੩
ਜਿਨਿ ਦੀਆ ਨਿਥਾਵੇ ਕਉ ਥਾਨੁ ॥	ਗਉ ੫, ੭੫, ੩ : ੧	੧੭੭
ਜਿਨਿ ਦੀਆ ਨਿਮਾਨੇ ਕਉ ਮਾਨੁ ॥	ਗਉ ੫, ੭੫, ੩ : ੨	੧੭੭
ਜਿਨਿ ਦੀਏ ਸੁ ਚਿਤਿ ਨ ਆਵਈ ਪਸੂ ਹਉ ਕਰਿ ਜਾਣੀ ॥	ਗਉ ੪, ੫੦, ੩ : ੩	੧੬੭
ਜਿਨਿ ਦੀਏ ਤਿਸਹਿ ਨ ਜਾਨਹਿ ਸੁਆਨ ॥	ਗਉ ੫, ੧੪੫, ੩ : ੨	੧੯੫
ਜਿਨਿ ਦੀਏ ਤਿਸੁ ਬੁਝੈ ਨ ਬਿਗਾਨਾ ॥	ਗਉ ੫, ਸੁਖ ੧੯, ੫ : ੯	੨੮੮
ਜਿਨਿ ਦੀਏ ਤੁਧੁ ਬਨਿਤਾ ਅਰੁ ਮੀਤਾ ॥	ਰਾਮ ੫, ਅਸ ੨, ੨ : ੩	੯੧੩
ਜਿਨਿ ਦੀਏ ਤੁਧੁ ਬਾਪ ਮਹਤਾਰੀ ॥	ਰਾਮ ੫, ਅਸ ੨, ੨ : ੧	੯੧੩
ਜਿਨਿ ਦੀਏ ਭ੍ਰਾਤ ਪੁਤ ਹਾਰੀ ॥	ਰਾਮ ੫, ਅਸ ੨, ੨ : ੨	੯੧੩
ਜਿਨਿ ਦੀਨੀ ਸੋਭਾ ਵਡਿਆਈ ॥	ਗਉ ੫, ੭੫, ੧ : ੩	੧੭੭
ਜਿਨਿ ਧਨ ਪਿਰ ਕਾ ਸਾਦੁ ਨ ਜਾਨਿਆ ਸਾ ਬਿਲਖ ਬਦਨ ਕੁਮਲਾਨੀ ॥	ਮਲਾ ੧, ੪, ੧ : ੧	੧੨੫੫
ਜਿਨਿ ਧਰ ਸਾਜੀ ਗਗਨੁ ਅਕਾਸੁ ॥	ਆਸਾ ੧, ਅਸ ੩, ੪ : ੧	੪੧੨
ਜਿਨਿ ਧਰ ਚਕ੍ਰ ਧਰੇ ਵੀਚਾਰੇ ॥	ਮਾਰੂ ੧, ਸੋਲਾ ੧੨, ੧ : ੨	੧੦੩੨
ਜਿਨਿ ਧਾਰੇ ਬਹੁ ਧਰਣਿ ਅਗਾਸ ॥	ਗਉ ੫, ੯੫, ੨ : ੧	੧੮੪
ਜਿਨਿ ਧਾਰੇ ਬ੍ਰਹਮੰਡ ਖੰਡ ਹਰਿ ਤਾ ਕੋ ਨਾਮੁ ਜਪੀਜੈ ਰੇ ॥	ਗਉ ੫, ੧੩੭*, ੧*: ੨	੨੦੯
ਜਿਨਿ ਨਾਉ ਪਾਇਆ ਸੋ ਧਨਵੰਤਾ ਜੀਉ ॥	ਗਉ ੫, ੧੬੬*, ੫ : ੧	੨੧੭
ਜਿਨਿ ਨਾਹ ਨਿਰੰਤਰਿ ਭਗਤਿ ਨ ਕੀਨੀ ॥	ਸੂਹੀ ਰਵਿ, ੧, ੨ : ੨	੭੯੩
ਜਿਨਿ ਨਾਮੁ ਦੀਆ ਤਿਸੁ ਸੇਵਸਾ ਤਿਸੁ ਬਲਿਹਾਰੈ ਜਾਉ ॥	ਰਾਮ ੧, ਓਅੰ, ੩੧ : ੬	੯੩੪
ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥	ਆਸਾ ੫, ੧੩੨, ੧*: ੨	੪੦੪
ਜਿਨਿ ਪਾਇਆ ਸੋਈ ਬਿਧਿ ਜਾਣੈ ॥	ਮਾਰੂ ੧, ਸੋਲਾ ੬, ੧੦ : ੨	੧੦੨੬
ਜਿਨਿ ਪਾਇਆ ਗੁਰਿ ਦੇਖਿ ਦਿਖਾਇਆ ॥	ਗਉ ੧, ੧੨, ੪ : ੧	੧੫੪
ਜਿਨਿ ਪਾਇਆ ਪ੍ਰਭੁ ਆਪਣਾ ਆਏ ਤਿਸਹਿ ਗਣਾ ॥	ਮਾਝ ੫, ਬਾਰਾ, ੨ : ੩	੧੩੩
ਜਿਨਿ ਪਿਰੁ ਸੰਗੇ ਜਾਣਿਆ ਪਿਰੁ ਰਾਵੇ ਸਦਾ ਹਦੂਰਿ ॥	ਸਿਰੀ ੩, ੬੨, ੧ : ੪	੩੮
ਜਿਨਿ ਪਿਰੁ ਰਾਵਿਆ ਸਾ ਭਲੀ ਸੁਹਾਗਣਿ ॥	ਵਡ ੪, ੨, ੩ : ੧	੫੬੧
ਜਿਨਿ ਪੀਆ ਸਾਰ ਰਸੁ ਤਜੇ ਆਨ ਰਸ ਹੋਇ ਰਸ ਮਗਨ ਡਾਰੇ ਬਿਖੁ ਖੋਇ ॥	ਬਿਲਾ ਰਵਿ, ੨, ੨ : ੨	੮੫੮
ਜਿਨਿ ਪੀਤੀ ਤਿਸੁ ਮੋਖ ਦੁਆਰ ॥	ਮਲਾ ੧, ਅਸ ੪, ੫ : ੪	੧੨੭੫
ਜਿਨਿ ਪੂਰਨ ਪੈਜ ਸਵਾਰੀ ॥	ਸੋਰ ੫, ੬੯, ੧ : ੨	੬੨੬
ਜਿਨਿ ਪੂਰਨ ਪੈਜ ਰਖਾਈ ॥	ਸੋਰ ੫, ੯੨, ੨ : ੨	੬੩੧
ਜਿਨਿ ਪੂਰੀ ਬਣਤ ਬਣਾਈ ॥	ਸੋਰ ੫, ੬੪, ੩ : ੪	੬੨੫
ਜਿਨਿ ਪੂਰੀ ਬਣਤ ਬਣਾਈ ॥	ਸੋਰ ੫, ੮੪, ੨ : ੪	੬੨੯

ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ ॥	ਮਾਝ ੫, ਬਾਰਾ, ੬ : ੭	੧੩੪
ਜਿਨੀ ਸਖੀ ਸਹੁ ਰਾਵਿਆ ਤਿਨ ਪੂਛਉਗੀ ਜਾਏ ॥	ਤਿਲੰ ੧, ਅਸ੧, ੫ : ੧	੭੨੫
ਜਿਨੀ ਸਖੀ ਕੰਤੁ ਪਛਾਣਿਆ ਹਉ ਤਿਨ ਕੈ ਲਾਗਉ ਪਾਇ ॥	ਸਿਰੀ ੩, ੬੧, ੧ : ੩	੩੭
ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥	ਵਡ ੫, ੯, ੩ : ੪	੫੬੪
ਜਿਨੀ ਸਤਿਗੁਰ ਸਿਉ ਚਿਤੁ ਲਾਇਆ ਸੋ ਖਾਲੀ ਕੋਈ ਨਾਹਿ ॥	ਰਾਮ ੩, ਵਾਰ ੮ ਸ, ੩, ੩ : ੫	੯੫੦
ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥	ਵਡ ੩, ਅਲਾ ੪, ੪ : ੧	੫੮੫
ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥	ਵਡ ੩, ਅਲਾ ੪, ੪ : ੬	੫੮੫
ਜਿਨੀ ਸਚਾ ਮੰਨਿਆ ਤਿਨ ਮਨਿ ਸਚੁ ਧਿਆਨੁ ॥	ਸਿਰੀ ੧, ਅਸ ੪, ੪ : ੨	੫੫
ਜਿਨੀ ਸਚੁ ਅਰਾਧਿਆ ਨਾਨਕ ਮਨਿ ਤਨਿ ਫਬ ॥	ਸਲੋ ੫, ੧੪ : ੨	੧੪੨੫
ਜਿਨੀ ਸਚੁ ਜਾਤਾ ਸੇ ਸਚੇ ਹੋਏ ਅਨਦਿਨੁ ਸਚੁ ਧਿਆਇਨਿ ॥	ਸੂਹੀ ੩, ਛੰਤ ੩, ੨ : ੫	੭੬੯
ਜਿਨੀ ਸਚੁ ਪਛਾਣਿਆ ਸਚਿ ਰਤੇ ਭਰਪੂਰਿ ॥	ਸਿਰੀ ੩, ੫੯, ੨ : ੩	੩੭
ਜਿਨੀ ਸਚੁ ਪਛਾਣਿਆ ਸਚੁ ਰਾਜੇ ਸੇਈ ॥	ਮਾਰੂ ੩, ਵਾਰ, ੬ : ੨	੧੦੮੮
ਜਿਨੀ ਸਚੁ ਪਛਾਣਿਆ ਸੇ ਸੁਖੀਏ ਜੁਗ ਚਾਰਿ ॥	ਸਿਰੀ ੧, ਅਸ ੩, ੬ : ੧	੫੫
ਜਿਨੀ ਸਚੁ ਵਣੰਜਿਆ ਸੇ ਸਚੇ ਪ੍ਰਭ ਨਾਲਿ ॥	ਮਾਰੂ ੧, ਅਸ ੧੦, ੭ : ੨	੧੦੧੫
ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥	ਬਿਹਾ ੫, ੩, ੩ : ੧	੫੪੩
ਜਿਨੀ ਸਚੁ ਵਣੰਜਿਆ ਗੁਰ ਪੂਰੇ ਸਾਬਾਸਿ ॥	ਸਿਰੀ ੧, ੧੧, ੪ : ੨	੧੮
ਜਿੰਨੀ ਸਚੁ ਵਿਸਾਰਿਆ ਸੇ ਦੁਖੀਏ ਚਲੇ ਰੋਇ ॥	ਸਿਰੀ ੩, ਅਸ ੨੫, ੪ : ੩	੬੯
ਜਿਨੀ ਸਤਿਗੁਰੁ ਸੇਵਿਆ ਤਿਨ ਅਗੈ ਮਿਲਿਆ ਥਾਉ ॥	ਸਿਰੀ ੫, ੭੫, ੧ : ੪	੪੩
ਜਿਨੀ ਸਤਿਗੁਰੁ ਸੇਵਿਆ ਤਿਨੀ ਨਾਉ ਪਾਇਆ ਬੂਝਹੁ ਕਰਿ ਬੀਚਾਰੁ ॥	ਸਿਰੀ ੪, ਵਾਰ ੧੦ ਸ, ੩, ੨ : ੧	੮੬
ਜਿਨੀ ਸਤਿਗੁਰੁ ਸੇਵਿਆ ਤਿਨੀ ਪਾਇਆ ਨਾਮੁ ਨਿਧਾਨੁ ॥	ਸਿਰੀ ੩, ੩੪, ੨ : ੧	੨੬
ਜਿਨੀ ਸਤਿਗੁਰੁ ਨ ਸੇਵਿਓ ਸੇ ਆਇ ਗਏ ਪਛੁਤਾਹਿ ॥	ਵਡ ੪, ਵਾਰ ੨ ਸ, ੩, ੨ : ੨	੫੮੬
ਜਿਨੀ ਸਤਿਗੁਰੁ ਪੁਰਖੁ ਮਨਾਇਆ ਤਿਨ ਪੂਜੇ ਸਭੁ ਕੋਈ ॥	ਆਸਾ ੪, ਛੰਤ ੨੦, ੨ : ੨	੪੫੧
ਜਿਨੀ ਸਤਿਗੁਰੁ ਮੰਨਿਆਂ ਹਉ ਤਿਨ ਕੇ ਲਾਗਉ ਪਾਇ ॥	ਸਲੋ ੪, ੬ : ੫	੧੪੨੨
ਜਿਨੀ ਸੁਣਿ ਕੈ ਮੰਨਿਆ ਤਿਨਾ ਨਿਜ ਘਰਿ ਵਾਸੁ ॥	ਸਿਰੀ ੩, ੩੭, ੧ : ੧	੨੭
ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥	ਸੋਰ ੪, ਵਾਰ, ੮ : ੩	੬੪੫
ਜਿਨੀ ਸੇਵਿਆ ਤਿਨੀ ਸੁਖੁ ਪਾਇਆ ਗੁਰਮਤੀ ਵੀਚਾਰੁ ॥	ਮਲਾ ੧, ਵਾਰ, ੧੯ : ੩	੧੨੮੬
ਜਿਨੀ ਹਉਮੈ ਮਾਰਿ ਪਛਾਣਿਆ ਹਉ ਤਿਨ ਬਲਿਹਾਰੈ ਜਾਉ ॥	ਸਿਰੀ ੩, ਅਸ ੨੫, ੨ : ੨	੬੯
ਜਿਨੀ ਹਰਿ ਹਰਿ ਨਾਮੁ ਨ ਚੇਤਿਓ ਸੇ ਅੰਤਿ ਗਏ ਪਛੁਤਾਇ ॥	ਸਿਰੀ ੪, ਵਣ ੧, ੩ : ੪	੮੨
ਜਿਨੀ ਹਰਿ ਪ੍ਰਭੁ ਡਿਠਾ ਤਿਨ ਕੁਰਬਾਣੇ ਰਾਮ ॥	ਵਡ ੫, ਛੰਤ ੨, ੨ : ੧	੫੭੭
ਜਿਨੀ ਹੁਕਮੁ ਪਛਾਣਿਆ ਸੇ ਮੇਲੇ ਹਉਮੈ ਸਬਦਿ ਜਲਾਇ ॥	ਮਲਾ ੩, ੨, ੧ : ੧	੧੨੫੮
ਜਿਨੀ ਗੁਰ ਕੈ ਬਚਨਿ ਆਰਾਧਿਆ ਤਿਨ ਵਿਸਰਿ ਗਏ ਸਭਿ ਦੁਖਾ ॥	ਵਡ ੪, ਵਾਰ, ੬ : ੩	੫੮੮
ਜਿਨੀ ਗੁਰਮੁਖਿ ਹਰਿ ਨਾਮ ਧਨੁ ਨ ਖਟਿਓ ਸੇ ਦੇਵਾਲੀਏ ਜੁਗ ਮਾਹਿ ॥	ਬਿਲਾ ੪, ਵਾਰ, ੮ : ੧	੮੫੨
ਜਿਨੀ ਗੁਰਮੁਖਿ ਚਾਖਿਆ ਸਹਜੇ ਰਹੇ ਸਮਾਇ ॥	ਸਿਰੀ ੩, ੩੪, ੧* : ੨	੨੬
ਜਿਨੀ ਗੁਰਮੁਖਿ ਨਾਮੁ ਸਲਾਹਿਆ ਤਿਨਾ ਸਭ ਕੋ ਕਹੈ ਸਾਬਾਸਿ ॥	ਸਿਰੀ ੪, ੭੦, ੪ : ੧	੪੨
ਜਿਨੀ ਗੁਰਮੁਖਿ ਨਾਮੁ ਧਿਆਇਆ ਤਿਨਾ ਫਿਰਿ ਬਿਘਨੁ ਨ ਹੋਈ ਰਾਮ ਰਾਜੇ ॥	ਆਸਾ ੪, ਛੰਤ ੨੦, ੨ : ੧	੪੫੧
ਜਿਨੀ ਗੁਰਮੁਖਿ ਨਾਮੁ ਧਿਆਇਆ ਵਿਚਹੁ ਆਪੁ ਗਵਾਇ ॥	ਸਿਰੀ ੩, ੩੮, ੪ : ੧	੨੮
ਜਿਨੀ ਗੁਰਮੁਖਿ ਨਾਮੁ ਨ ਚੇਤਿਓ ਸੇ ਬਹਣਿ ਨ ਮਿਲਨੀ ਪਾਸਿ ॥	ਸੋਰ ੪, ਵਾਰ ੩ ਸ, ੩, ੧ : ੪	੬੪੩
ਜਿਨੀ ਗੁਰੂ ਮਨਾਇਆ ਰਜਿ ਰਜਿ ਸੇਈ ਖਾਹਿ ॥	ਮਾਰੂ ੫, ਵਾਰ ੬ ਸ, ੫, ੩ : ੨	੧੦੯੬
ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ ॥	ਵਡ ੩, ਅਲਾ ੩, ੧ : ੨	੫੮੪
ਜਿਨੀ ਚਲਣੁ ਜਾਣਿਆ ਸੇ ਕਿਉ ਕਰਹਿ ਵਿਥਾਰ ॥	ਸੂਹੀ ੩, ਵਾਰ ੭ ਸ, ੨, ੧ : ੧	੭੮੭
ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥	ਰਾਮ ੩, ਅਸ ੫, ੧੩ : ੧	੯੧੨
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥	ਸਿਰੀ ੩, ੫੦, ੨ : ੧	੩੩
ਜਿਨੀ ਜਾਣੁ ਸੁਜਾਣਿਆ ਜਗਿ ਤੇ ਪੂਰੇ ਪਰਵਾਣੁ ॥	ਪ੍ਰਭਾ ੧, ੯, ੨ : ੨	੧੩੨੯
ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥	ਰਾਮ ੫, ਵਾਰ, ੫ : ੨	੯੫੯
ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ ॥	ਮਾਰੂ ੫, ਵਾਰ, ੧੦ : ੨	੧੦੯੭
ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥	ਗਉ ੪, ਵਾਰ ੧੮ ਸ, ੪, ੨ : ੫	੩੧੦

ਜਿਨ੍ ਕਉ ਨਾਮੁ ਲਿਖਿਆ ਧੁਰਿ ਲੇਖੁ ॥	ਆਸਾ ੩, ੫੦, ੧*: ੧	-	੩੬੪
ਜਿਨ੍ ਕਉ ਪੂਰਬਿ ਲਿਖਿਆ ਰਸੁ ਸੰਤ ਜਨਾ ਸਿਉ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੬	-	੮੫੪
ਜਿਨ੍ ਕਉ ਭਏ ਦਇਆਲ ਤਿਨ੍ ਸਾਧੂ ਸੰਗੁ ਭਇਆ ॥	ਸੂਹੀ ੫, ਅਸ ੫, ੬ : ੧	-	੭੬੨
ਜਿਨ੍ ਕੀ ਚੀਰੀ ਦਰਗਹ ਪਾਟੀ ਤਿਨ੍ਾ ਮਰਣਾ ਭਾਈ ॥	ਆਸਾ ੧, ਅਸ ੧੨, ੫ : ੩	-	੪੧੮
ਜਿਨ੍ ਕੇ ਬੰਕੇ ਘਰੀ ਨ ਆਇਆ ਤਿਨ੍ ਕਿਉ ਰੈਣਿ ਵਿਹਾਣੀ ॥	ਆਸਾ ੧, ਅਸ ੧੨, ੬ : ੩	-	੪੧੮
ਜਿਨ੍ ਕੇ ਭਾਗ ਬਡੇ ਹੈ ਭਾਈ ਤਿਨ੍ ਸਾਧੂ ਸੰਗਿ ਮੁਖ ਜੁਰੇ ॥	ਸਾਰ ੫, ੨੨, ੨ : ੧	-	੧੨੦੮
ਜਿਨ੍ ਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ ॥	ਮਲਾ ੧, ਵਾਰ ੨੧ ਸ, ੧, ੧ : ੪	-	੧੨੮੭
ਜਿਨ੍ ਕੈ ਹੀਅਰੈ ਬਸਿਓ ਮੇਰਾ ਸਤਿਗੁਰੁ ਤੇ ਸੰਤ ਭਲੇ ਭਲ ਭਾਂਤਿ ॥	ਮਲਾ ੪, ੫, ੧ : ੧	-	੧੨੬੪
ਜਿਨ੍ ਕੈ ਪੋਤੈ ਪੁੰਨੁ ਹੈ ਤਿਨ੍ਹੀ ਦਰਸਨੁ ਪਾਇਆ ॥	ਸਾਰ ੪, ਵਾਰ, ੧੯ : ੫	-	੧੨੪੫
ਜਿਨ੍ ਕੈ ਪੋਤੈ ਪੁੰਨੁ ਤਿਨ੍ਾ ਗੁਰੂ ਮਿਲਾਏ ॥	ਆਸਾ ੩, ੫੦, ੪ : ੧	-	੩੬੪
ਜਿਨ੍ ਕੈ ਮਸਤਕਿ ਲੀਖਿਆ ਹਰਿ ਮਿਲਿਆ ਹਰਿ ਬਨਮਾਲਾ ॥	ਮਾਲੀ ੪, ੫, ੧ : ੨	-	੯੮੫
ਜਿਨ੍ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥	ਆਸਾ ੪, ਛੰਤ ੧੮, ੩ : ੩	-	੪੫੦
ਜਿਨ੍ ਦਰੁ ਸੂਝੈ ਸੇ ਕਦੇ ਨ ਵਿਗਾੜਹਿ ਸਤਿਗੁਰਿ ਬੂਝ ਬੁਝਾਈ ॥	ਸਾਰ ੩, ਅਸ ੩, ੬ : ੧	-	੧੨੩੪
ਜਿਨ੍ ਦਿਸਿ ਆਇਆ ਹੋਹਿ ਰਲੀਆ ਜੀਅ ਸੇਤੀ ਗਹਿ ਰਹਹਿ ॥	ਸੂਹੀ ੧, ਛੰਤ ੪, ੨ : ੪	-	੭੬੫
ਜਿਨ੍ ਧੁਰਿ ਲਿਖਿਆ ਲੇਖੁ ਤਿਨ੍ਹੀ ਨਾਮੁ ਕਮਾਇਆ ॥	ਆਸਾ ੪, ੬੫, ੧*: ੧	-	੩੬੯
ਜਿਨ੍ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥	ਆਸਾ ੪, ਛੰਤ ੧੯, ੨ : ੪	-	੪੫੦
ਜਿਨ੍ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥	ਆਸਾ ੧, ਵਾਰ ੨੦ ਸ, ੧, ੨ : ੩	-	੪੭੩
ਜਿਨ੍ ਪੀਆ ਸੇ ਮਸਤ ਭਏ ਹੈ ਤੂਟੇ ਬੰਧਨ ਫਾਹੇ ॥	ਆਸਾ ੧, ੮, ੨ : ੧	-	੩੫੧
ਜਿਨ੍ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ ॥	ਆਸਾ ਫਰ, ੧, ੧ : ੨	-	੪੮੮
ਜਿਨ੍ ਮਨਿ ਵਸਿਆ ਸੇਈ ਜਨ ਨਿਸਤਰੇ ਘਟਿ ਘਟਿ ਸਬਦਿ ਸਮਾਣੀ ॥	ਸੂਹੀ ੩, ਛੰਤ ੫, ੨ : ੪	-	੭੭੦
ਜਿਨ੍ ਮਨਿ ਵੁਠਾ ਆਪਿ ਸੇ ਸਦਾ ਸੁਖਾਲਿਆ ॥	ਗੂਜ ੫, ਵਾਰ, ੧੯ : ੫	-	੫੨੩
ਜਿਨ੍ ਮਨਿ ਵੁਠਾ ਆਪਿ ਪੂਰੇ ਭਗਤ ਸੇ ॥	ਆਸਾ ੫, ੧੦੮, ੨ : ੨	-	੩੯੭
ਜਿਨ੍ ਵਡਭਾਗੀਆ ਵਡਭਾਗੁ ਹੈ ਹਰਿ ਹਰਿ ਉਰ ਧਾਰੀ ਰਾਮ ॥	ਬਿਲਾ ੪, ਛੰਤ ੨, ੪ : ੩	-	੮੪੫
ਜਿਨ੍ਾ ਅੰਤਰਿ ਗੁਰਮੁਖਿ ਪ੍ਰੀਤਿ ਹੈ ਤਿਨ੍ ਹਰਿ ਰਖਣਹਾਰਾ ਰਾਮ ਰਾਜੇ ॥	ਆਸਾ ੪, ਛੰਤ ੨੦, ੩ : ੧	-	੪੫੧
ਜਿਨ੍ਾ ਅੰਤਰਿ ਲੋਭ ਵਿਕਾਰੁ ਹੈ ਦੂਜੈ ਭਾਇ ਖੁਆਇ ॥	ਗੂਜ ੩, ਵਾਰ ੧੮ ਸ, ੩, ੨ : ੩	-	੫੧੬
ਜਿਨ੍ਾ ਅੰਦਰਿ ਸਚਾ ਨੇਹੁ ਕਿਉ ਜੀਵਨਿ੍ ਪਿਰੀ ਵਿਹੂਣਿਆ ॥	ਸਲੋ ੪, ੧੨ : ੧	-	੧੪੨੨
ਜਿਨ੍ਾ ਸਤਿਗੁਰ ਸਿਉ ਚਿਤੁ ਲਾਇਆ ਸੁ ਖਾਲੀ ਕੋਈ ਨਾਹਿ ॥	ਗੂਜ ੩, ਵਾਰ ੧੮ ਸ, ੩, ੨ : ੫	-	੫੧੬
ਜਿੰਨ੍ਾ ਕਉ ਧੁਰਿ ਲਿਖਿਆ ਤਿਨੀ ਪਾਇਆ ਆਇ ॥	ਮਾਰੂ ੩, ਵਾਰ ੧੭ ਸ, ੩, ੧ : ੪	-	੧੦੯੨
ਜਿਨ੍ਾ ਗੁਰਮੁਖਿ ਨਾਮੁ ਅਰਾਧਿਆ ਤਿਨਾ ਦੁਖ ਭੁਖ ਲਹਿ ਜਾਇ ॥	ਸਾਰ ੪, ਵਾਰ ੩੪ ਸ, ੪, ੩ : ੭	-	੧੨੫੦
ਜਿਨ੍ਾ ਚੀਰੀ ਚਲਣਾ ਹਥਿ ਤਿਨ੍ਾ ਕਿਛੁ ਨਾਹੀ ॥	ਸਾਰ ੪, ਵਾਰ ੫ ਸ, ੨, ੧ : ੫	-	੧੨੩੯
ਜਿਨ੍ਾ ਦਿਸੰਦੜਿਆ ਦੁਰਮਤਿ ਵੰਞੈ ਮਿਤ੍ਰ ਅਸਾਡੜੇ ਸੇਈ ॥	ਗੂਜ ੫, ਵਾਰ ੯ ਸ, ੫, ੨ : ੧	-	੫੨੦
ਜਿਨ੍ਾ ਨ ਵਿਸਰੈ ਨਾਮੁ ਸੇ ਕਿਨੇਹਿਆ ॥	ਆਸਾ ੫, ੧੦੮, ੧ : ੧	-	੩੯੭
ਜਿਨ੍ਾ ਨਾਉ ਸੁਹਾਗਣੀ ਤਿਨ੍ਾ ਝਾਕ ਨ ਹੋਰ ॥	ਸਲੋ ਫਰ, ੧੧੪ : ੨	-	੧੩੮੪
ਜਿਨ੍ਾ ਨਾਨਕੁ ਸਤਿਗੁਰੁ ਭੇਟਿਆ ਤਿਨ੍ਾ ਮਿਲਿਆ ਹਰਿ ਸੋਈ ॥	ਆਸਾ ੪, ਛੰਤ ੨੦, ੨ : ੪	-	੪੫੧
ਜਿਨ੍ਾ ਨੇਹੁ ਦੂਜਾਣੇ ਲਗਾ ਝੂਰਿ ਮਰਹੁ ਸੇ ਵਾਢੀਆ ॥	ਸੂਹੀ ੫, ਅਸ ੪, ੧ : ੨	-	੭੬੧
ਜਿੰਨ੍ਾ ਨੈਣ ਨੀਦ੍ਰਾਵਲੇ ਤਿੰਨ੍ਾ ਮਿਲਣੁ ਕੁਆਉ ॥	ਸਲੋ ਫਰ, ੮੦ : ੨	-	੧੩੮੨
ਜਿਨ੍ਾ ਪਿਰ ਕਾ ਸੁਆਦੁ ਨ ਆਇਓ ਜੋ ਧੁਰਿ ਲਿਖਿਆ ਸੁ ਕਮਾਹਿ ॥	ਆਸਾ ੩, ਅਸ ੩੪, ੨ : ੨	-	੪੨੮
ਜਿਨ੍ਾ ਪਿਰੁ ਰਾਵਿਆ ਆਪਣਾ ਤਿਨ੍ਾ ਵਿਟਹੁ ਬਲਿ ਜਾਉ ॥	ਆਸਾ ੩, ਅਸ ੩੪, ੫ : ੧	-	੪੨੮
ਜਿਨ੍ਾ ਭੇਟਿਆ ਮੇਰਾ ਪੂਰਾ ਸਤਿਗੁਰੂ ਤਿਨ ਹਰਿ ਨਾਮੁ ਦ੍ਰਿੜਾਵੈ ਰਾਮ ਰਾਜੇ ॥	ਆਸਾ ੪, ਛੰਤ ੨੦, ੧ : ੧	-	੪੫੧
ਜਿਨ੍ਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥	ਮਾਰੂ ੫, ਵਾਰ ੨੩ ਸ, ੫, ੨ : ੨	-	੧੧੦੨
ਜਿਨ੍ਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥	ਸਲੋ ੩, ੬ : ੩	-	੧੪੧੩
ਜਿਨਿ੍ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ ॥	ਸੂਹੀ ੩, ਵਾਰ, ੮ : ੪	-	੭੮੮
ਜਿਨਿ੍ ਕੀਤੇ ਤਿਸੈ ਨ ਸੇਵਨ੍ੀ ਦੇਦਾ ਰਿਜਕੁ ਸਮਾਇ ॥	ਸਾਰ ੪, ਵਾਰ ੩੧ ਸ, ੩, ੧ : ੩	-	੧੨੪੯
ਜਿਨਿ੍ ਕੀਤੇ ਤਿਸੈ ਨ ਜਾਣਨ੍ੀ ਬਿਨੁ ਨਾਵੈ ਸਭਿ ਚੋਰ ॥	ਆਸਾ ੩, ਅਸ ੩੧, ੬ : ੨	-	੪੨੭
ਜਿਨ੍ੀ ਅੰਮ੍ਰਿਤੁ ਭਰਮਿ ਲੁਟਾਇਆ ਬਿਖੁ ਸਿਉ ਰਚਹਿ ਰਚੰਨਿ੍ ॥	ਬਿਲਾ ੪, ਵਾਰ ੧੨ ਸ, ੩, ੧ : ੪	-	੮੫੪

ਜਿਨੀ ਇਕ ਮਨਿ ਇਕੁ ਅਰਾਧਿਆ ਮੇਰੀ ਜਿੰਦੁੜੀਏ ਤਿਨਾ ਨਾਹੀ ਕਿਸੈ ਦੀ ਕਿਛੁ ਚੜਾ ਰਾਮ ॥	ਬਿਹਾ ੪, ੫, ੪ : ੨	-	੫੪੧
ਜਿਨੀ ਏਕੋ ਸੇਵਿਆ ਪੂਰੀ ਮਤਿ ਭਾਈ ॥	ਆਸਾ ੧, ਅਸ ੧੮, ੨ : ੧	-	੪੨੦
ਜਿਨੀ ਸਖੀ ਸਹੁ ਰਾਵਿਆ ਸੇ ਅੰਬੀ ਛਾਵੜੀਏਹਿ ਜੀਉ ॥	ਸੂਹੀ ੧, ਕੁਚ, ੧ : ੩	-	੭੬੨
ਜਿਨੀ ਸਤਿਗੁਰੁ ਸੇਵਿਆ ਤਾਣੁ ਨਿਤਾਣੇ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੧	-	੮੫੪
ਜਿਨੀ ਸਤਿਗੁਰੁ ਸੇਵਿਆ ਪਿਆਰੇ ਤਿਨ੍ ਕੇ ਸਾਥ ਤਰੇ ॥	ਸੋਰ ੧, ਅਸ ੩, ੧ : ੧	-	੬੩੬
ਜਿਨੀ ਸਤਿਗੁਰੁ ਪਿਆਰਾ ਸੇਵਿਆ ਤਿਨ੍ਾ ਸੁਖੁ ਸਦ ਹੋਈ ॥	ਆਸਾ ੪, ਛੰਤ ੨੦, ੨ : ੩	-	੪੫੧
ਜਿਨੀ ਸੋ ਸਾਲਾਹਿਆ ਪਿਆਰੇ ਹਉ ਤਿਨ੍ ਬਲਿਹਾਰੈ ਜਾਉ ॥	ਸੋਰ ੧, ਅਸ ੩, ੭ : ੨	-	੬੩੬
ਜਿਨੀ ਗੁਰੂ ਨ ਸੇਵਿਓ ਮਨਮੁਖਾ ਪਇਆ ਮੋਆ ॥	ਰਾਮ ਬਸ, ਵਾਰ, ੮ : ੭	-	੯੬੮
ਜਿਨੀ ਘਰੁ ਜਾਤਾ ਆਪਣਾ ਸੇ ਸੁਖੀਏ ਭਾਈ ॥	ਆਸਾ ੩, ਅਸ ੨੮, ੭ : ੧	-	੪੨੫
ਜਿੰਨੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ ॥	ਮਾਝ ੫, ਬਾਰਾ, ੮ : ੫	-	੧੩੫
ਜਿਨੀ ਤੂੰ ਸੇਵਿਆ ਭਾਉ ਕਰਿ ਸੇ ਤੁਧੁ ਪਾਰਿ ਉਤਾਰਿਆ ॥	ਰਾਮ ਬਸ, ਵਾਰ, ੭ : ੫	-	੯੬੮
ਜਿਨੀ ਨਾਮੁ ਵਿਸਾਰਿਆ ਕਿਆ ਜਪੁ ਜਾਪਹਿ ਹੋਰਿ ॥	ਸਾਰ ੪, ਵਾਰ ੨੫ ਸ, ੩, ੨ : ੧	-	੧੨੪੭
ਜਿਨੀ ਨਾਮੁ ਵਿਸਾਰਿਆ ਕੂੜੇ ਕਹਣ ਕਹੰਨਿ੍ ॥	ਬਿਲਾ ੪, ਵਾਰ ੧੨ ਸ, ੩, ੧ : ੧	-	੮੫੪
ਜਿਨੀ ਨਾਮੁ ਵਿਸਾਰਿਆ ਦੂਜੈ ਭਰਮਿ ਭੁਲਾਈ ॥	ਆਸਾ ੧, ਅਸ ੧੮, ੧ : ੧	-	੪੨੦
ਜਿਨੀ ਪਛਾਤਾ ਹੁਕਮੁ ਤਿਨ੍ ਕਦੇ ਨ ਰੋਵਣਾ ॥	ਗੂਜ ੫, ਵਾਰ, ੧੮ : ੭	-	੫੨੩
ਜਿਨੀ ਪਛਾਤਾ ਖਸਮੁ ਸੇ ਦਰਗਾਹ ਮਲ ॥	ਰਾਮ ੫, ਵਾਰ, ੧੬ : ੬	-	੯੬੪
ਜਿਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥	ਸਲੋ ਫਰ, ੧੦੩ : ੨	-	੧੩੮੩
ਜਿ ਪੁਰਖੁ ਸੁਣੈ ਸੁ ਹੋਇ ਨਿਹਾਲੁ ॥	ਗਉ ੪, ਵਾਰ ੩੩ ਸ, ੩, ੧ : ੭	-	੩੧੭
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥	ਰਾਮ ੧, ਓਅੰ, ੫੨ : ੭	-	੯੩੭
ਜਿ ਪ੍ਰਭੁ ਸਾਲਾਹੇ ਆਪਣਾ ਸੋ ਸੋਭਾ ਪਾਏ ॥	ਸੂਹੀ ੩, ਵਾਰ, ੧੭ : ੧	-	੭੯੧
ਜਿ ਬਿਨੁ ਸਤਿਗੁਰ ਸੇਵੇ ਆਪੁ ਗਣਾਇਦੇ ਤਿਨ ਅੰਦਰਿ ਕੂੜੁ ਫਿਟੁ ਫਿਟੁ ਮੁਹ ਫਿਕੇ ॥	ਗਉ ੪, ਵਾਰ, ੮ : ੪	-	੩੦੪
ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥	ਸਵ ੩, ਜਾਲ, ੧੩ : ੧	-	੧੩੯੪
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥	ਸਵ ੩, ਜਾਲ, ੧੩ : ੨	-	੧੩੯੪
ਜਿਮੀ ਨਾਹੀ ਮੈ ਕਿਸੀ ਕੀ ਬੋਈ ਐਸਾ ਦੇਨੁ ਦੁਖਾਲਾ ॥	ਸੂਹੀ ਕਬ, ੫, ੧ : ੨	-	੭੯੩
ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ ॥	ਆਸਾ ਫਰ, ੨, ੮ : ੧	-	੪੮੮
ਜਿਮੀ ਵਸੰਦੀ ਪਾਣੀਐ ਈਧਣੁ ਰਖੈ ਭਾਹਿ ॥	ਗੂਜ ੫, ਵਾਰ ੧੧ ਸ, ੫, ੨ : ੧	-	੫੨੧
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥	ਸਵ ੪, ਕੀਰ, ੧ : ੪	-	੧੪੦੬
ਜਿਵ ਆਇਆ ਤਿਵ ਜਾਇਸੀ ਕੀਆ ਲਿਖਿ ਲੈ ਜਾਇ ॥	ਪ੍ਰਭਾ ੧, ੧੩, ੩ : ੧	-	੧੩੩੧
ਜਿ ਵਸਤੁ ਮੰਗੀਐ ਸਾਈ ਪਾਈਐ ਜੇ ਨਾਮਿ ਚਿਤੁ ਲਾਈਐ ॥	ਬਿਲਾ ੪, ਵਾਰ, ੩ : ੨	-	੮੫੦
ਜਿਵ ਜਿਵ ਹੁਕਮੁ ਤਿਵੈ ਤਿਵ ਕਾਰ ॥	ਜਪੁ ੧, ੩੭ : ੧੬	-	੮
ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ ॥	ਜਪੁ ੧, ੩੦ : ੩	-	੭
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥	ਰਾਮ ੩, ਅਨੰ, ੧੫ : ੨	-	੯੧੯
ਜਿਵ ਫੁਰਮਾਏ ਤਿਵ ਤਿਵ ਪਾਹਿ ॥	ਜਪੁ ੧, ੧੯ : ੯	-	੪
ਜਿ ਵਿਣੁ ਸਤਿਗੁਰ ਕੇ ਮਨੁ ਮੰਨੇ ਕੰਮੁ ਕਰਾਏ ਸੋ ਜੰਤੁ ਮਹਾ ਦੁਖੁ ਪਾਵੈ ॥	ਗਉ ੪, ਵਾਰ ੩੩ ਸ, ੪, ੨ : ੮	-	੩੧੭
ਜੀਉ ਏਕੁ ਅਰੁ ਸਗਲ ਸਰੀਰਾ ॥	ਗਉ ਕਬ, ਅਸ ੩੬, ੯ : ੧	-	੩੩੦
ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥	ਰਾਮ ੧, ਓਅੰ, ੪੩ : ੬	-	੯੩੬
ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ॥	ਗਉ ੫, ਵਾਰ ੧੮ ਸ, ੫, ੧ : ੨	-	੩੨੨
ਜੀਉ ਛੂਟਿਓ ਜਬ ਦੇਹ ਤੇ ਡਾਰਿ ਅਗਨਿ ਮੈ ਦੀਨਾ ॥	ਤਿਲੰ ੯, ੨, ੧ : ੨	-	੭੨੬
ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥	ਧਨਾ ੧, ੧, ੧ : ੧	-	੬੬੦
ਜੀਉ ਤਪਤੁ ਹੈ ਬਾਰੋ ਬਾਰ ॥	ਧਨਾ ੧, ੫, ੧ : ੧	-	੬੬੧
ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ ॥	ਮਾਝ ੧, ਵਾਰ ੨ ਸ, ੧, ੧ : ੧	-	੧੩੮
ਜੀਉ ਪਾਇ ਪਿੰਡੁ ਜਿਨਿ ਸਾਜਿਆ ਦਿਤਾ ਪੈਨਣੁ ਖਾਣੁ ॥	ਸੋਰ ੫, ੪੪, ੨ : ੧	-	੬੧੯
ਜੀਉ ਪਾਇ ਮਾਸੁ ਮੁਹਿ ਮਿਲਿਆ ਹਡੁ ਚੰਮੁ ਤਨੁ ਮਾਸੁ ॥	ਮਲਾ ੧, ਵਾਰ ੨੫ ਸ, ੧, ੧ : ੨	-	੧੨੮੯
ਜੀਉ ਪਿੰਡੁ ਸਭ ਤਿਸ ਕੀ ਰਾਸਿ ॥	ਗਉ ੫, ਸੁਖ ੧੧, ੪ : ੭	-	੨੭੭

ਜੀਅ ਜੰਤ ਸਗਲੇ ਬਖਸਿੰਦ ॥	ਗੋਂਡ ੫, ੧੫, ੧ : ੪	-	੮੬੬
ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥	ਆਸਾ ੧, ਪਟੀ, ੨੬ : ੨	-	੪੩੪
ਜੀਅ ਜੰਤ ਸਭ ਸਿਸਟਿ ਉਪਾਈ ਗੁਰਮੁਖਿ ਸੋਭਾ ਪਾਵੈਗੋ ॥	ਕਾਨ ੪, ਅਸ ੪, ੬ : ੧	-	੧੩੧੦
ਜੀਅ ਜੰਤ ਸਭ ਤੇਰੇ ਕੀਤੇ ਘਟਿ ਘਟਿ ਤੁਹੀ ਧਿਆਈਐ ॥	ਸੂਹੀ ੫, ੫੩, ੩ : ੧	-	੭੪੮
ਜੀਅ ਜੰਤ ਸਭਿ ਸਰਣਿ ਤੁਮਾਰੀ ॥	ਮਾਝ ੩, ਅਸ ੭, ੭ : ੧	-	੧੧੩
ਜੀਅ ਜੰਤ ਸਭਿ ਸਰਣਿ ਤੁਮਾਰੀ ਕਰਿ ਕਿਰਪਾ ਆਪਿ ਪਛਾਤਾ ਹੇ ॥	ਮਾਰੂ ੩, ਸੋਲਾ ੯, ੩ : ੩	-	੧੦੫੨
ਜੀਅ ਜੰਤ ਸਭਿ ਸਰਣਿ ਤੁਮਾਰੀ ਸਰਬ ਚਿੰਤ ਤੁਧੁ ਪਾਸੇ ॥	ਬਿਲਾ ੧, ੨, ੪ : ੧	-	੭੯੫
ਜੀਅ ਜੰਤ ਸਭਿ ਸੁਖਿ ਬਸੇ ਸਭ ਕੈ ਮਨਿ ਲੋਚ ॥	ਬਿਲਾ ੫, ੫੯, ੨ : ੧	-	੮੧੫
ਜੀਅ ਜੰਤ ਸਭਿ ਸੁਖੀ ਵਸਾਇਆ ॥	ਮਾਝ ੫, ੩੯, ੧ : ੨	-	੧੦੫
ਜੀਅ ਜੰਤ ਸਭਿ ਹਾਥਿ ਤਿਸੈ ਕੈ ਸੋ ਪ੍ਰਭੁ ਅੰਤਰਜਾਮੀ ॥	ਸੋਰ ੫, ੭੩, ੧*: ੨	-	੬੨੭
ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ ॥	ਬਸੰ ੫, ਵਾਰ, ੩ : ੨	-	੧੧੯੩
ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥	ਰਾਮ ੩, ਅਨੰ, ੧੨ : ੩	-	੯੧੮
ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥	ਸਿਰੀ ੫, ੭੯, ੩ : ੨	-	੪੫
ਜੀਅ ਜੰਤ ਸਭਿ ਤਾ ਕੀ ਸੇਵਾ ॥	ਮਾਰੂ ੫, ਸੋਲਾ ੧੩, ੪ : ੨	-	੧੦੮੪
ਜੀਅ ਜੰਤ ਸਭਿ ਤਾ ਕੈ ਹਾਥਿ ॥	ਆਸਾ ੫, ੨੪, ੩ : ੧	-	੩੭੬
ਜੀਅ ਜੰਤ ਸਭਿ ਤਿਸ ਕੇ ਥਾਪੇ ॥	ਮਾਰੂ ੫, ੩੧, ੪ : ੨	-	੧੦੦੭
ਜੀਅ ਜੰਤ ਸਭਿ ਤਿਸ ਦੇ ਸਭਨਾ ਕਾ ਸੋਈ ॥	ਆਸਾ ੩, ਅਸ ੨੭, ੪ : ੧	-	੪੨੫
ਜੀਅ ਜੰਤ ਸਭਿ ਤੁਝੁ ਧਿਆਵਹਿ ਪੁਰਖਪਤਿ ਪਰਮੇਸਰਾ ॥	ਰਾਮ ੫, ਛੰਤ ੨, ੩ : ੩	-	੯੨੫
ਜੀਅ ਜੰਤ ਸਭਿ ਤੁਧੁ ਉਪਾਏ ॥	ਮਾਝ ੫, ੩੧, ੩ : ੧	-	੧੦੩
ਜੀਅ ਜੰਤ ਸਭਿ ਤੁਧੁ ਉਪਾਏ ਇਕਿ ਵੇਖਿ ਪਰਸਣਿ ਆਇਆ ॥	ਰਾਮ ੩, ਅਨੰ, ੧੩ : ੩	-	੯੧੮
ਜੀਅ ਜੰਤ ਸਭਿ ਤੇਰਾ ਖੇਲੁ ॥	ਆਸਾ ੪, ਸੋਪੁ ੨, ੨ : ੩	-	੧੧
ਜੀਅ ਜੰਤ ਸਭਿ ਤੇਰਾ ਖੇਲੁ ॥	ਆਸਾ ੪, ੫੩, ੨ : ੩	-	੩੬੫
ਜੀਅ ਜੰਤ ਸਭਿ ਤੇਰਿਆ ਤੂ ਸਭਨਾ ਰਾਸਿ ॥	ਬਿਹਾ ੪, ਵਾਰ, ੨ : ੧	-	੫੪੯
ਜੀਅ ਜੰਤ ਸਭਿ ਤੇਰਿਆ ਤੂ ਰਹਿਆ ਸਮਾਈ ॥	ਗੂਜ ੩, ਵਾਰ, ੨੧ : ੩	-	੫੧੭
ਜੀਅ ਜੰਤ ਸਭਿ ਤੇਰੀ ਸਰਣਾ ॥	ਮਾਰੂ ੩, ਸੋਲਾ ੯, ੧ : ੨	-	੧੦੫੨
ਜੀਅ ਜੰਤ ਸਭਿ ਤੇਰੈ ਹਾਥਿ ॥	ਭੈਰ ੫, ੨੯, ੪ : ੩	-	੧੧੪੪
ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ ॥	ਸਾਰ ੫, ਅਸ ੧, ੪ : ੨	-	੧੨੩੫
ਜੀਅ ਜੰਤ ਸਭਿ ਪੇਖੀਅਹਿ ਪ੍ਰਭ ਸਗਲ ਤੁਮਾਰੀ ਧਾਰਨਾ ॥	ਰਾਮ ੫, ਅਸ ੫, ੧ : ੧	-	੯੧੫
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥	ਸੋਰ ੫, ੬੭, ੨ : ੧	-	੬੨੬
ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ ॥	ਸੋਰ ੫, ੫੩, ੩ : ੨	-	੬੨੨
ਜੀਅ ਜੰਤ ਸਭਿ ਮਾਸਹੁ ਹੋਏ ਜੀਇ ਲਇਆ ਵਾਸੇਰਾ ॥	ਮਲਾ ੧, ਵਾਰ ੨੫ ਸ, ੧, ੨ : ੧੩	-	੧੨੯੦
ਜੀਅ ਜੰਤ ਸਭਿ ਵਸਿ ਕਰਿ ਦੀਨੇ ਸੇਵਕ ਸਭਿ ਦਰਬਾਰੇ ॥	ਸੋਰ ੫, ੯੪, ੧ : ੧	-	੬੩੧
ਜੀਅ ਜੰਤ ਸਭਿ ਵਸਿ ਤੇਰੈ ਸਗਲ ਤੇਰੀ ਸਾਰਿਆ ॥	ਧਨਾ ੫, ਛੰਤ ੧, ੩ : ੪	-	੬੯੧
ਜੀਅ ਜੰਤ ਸਭੁ ਜਗੁ ਹੈ ਜੇਤਾ ਮਨੁ ਡੋਲਤ ਡੋਲ ਕਰੀਜੈ ॥	ਕਲਿ ੪, ਅਸ ੩, ੧ : ੧	-	੧੩੨੪
ਜੀਅ ਜੰਤ ਸਭੇ ਹੀ ਨਾਚੇ ਨਾਚਹਿ ਖਾਣੀ ਚਾਰੀ ॥	ਗੂਜ ੩, ਅਸ ੧, ੫ : ੨	-	੫੦੬
ਜੀਅ ਜੰਤ ਸਰਬਤ ਨਾਉ ਤੇਰਾ ਧਿਆਵਣਾ ॥	ਸੋਰ ੪, ਵਾਰ, ੨੫ : ੨	-	੬੫੨
ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ ॥	ਬਿਲਾ ੫, ੬੨, ੧ : ੧	-	੮੧੬
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥	ਟੋਡੀ ੫, ੧੪, ੨ : ੧	-	੭੧੪
ਜੀਅ ਜੰਤ ਕਉ ਰਿਜਕੁ ਸੰਬਾਹੇ ॥	ਮਾਰੂ ੫, ਸੋਲਾ ੧, ੨ : ੧	-	੧੦੭੧
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥	ਬਿਲਾ ੫, ੧੦੯, ੩ : ੨	-	੮੨੬
ਜੀਅ ਜੰਤ ਕੀ ਕਰੇ ਪ੍ਰਤਿਪਾਲ ॥	ਬਸੰ ੩, ੩, ੪ : ੧	-	੧੧੭੩
ਜੀਅ ਜੰਤ ਕੀ ਤੁਹੀ ਟੇਕ ॥	ਗਉ ੫, ੧੪੩*, ੧ : ੨	-	੨੧੧
ਜੀਅ ਜੰਤ ਕੇ ਠਾਕੁਰਾ ਆਪੇ ਵਰਤਣਹਾਰ ॥	ਗਉ ੫, ਸੁਖ ੨੨, ੨੨ ਸ: ੧	-	੨੯੨
ਜੀਅ ਜੰਤ ਜਹਾ ਜਹਾ ਲਗੁ ਕਰਮ ਕੇ ਬਸਿ ਜਾਇ ॥	ਆਸਾ ਰਵਿ, ੧, ੩ : ੧	-	੪੮੬
ਜੀਅ ਜੰਤ ਜਾ ਕੇ ਸਭਿ ਕੀਨੇ ਪ੍ਰਭੁ ਊਚਾ ਅਗਮ ਅਪਾਰਾ ॥	ਸੋਰ ੫, ੯੧, ੨ : ੧	-	੬੩੦
ਜੀਅ ਜੰਤ ਜਿਨਹਿ ਪ੍ਰਤਿਪਾਲੇ ॥	ਧਨਾ ੩, ੩, ੧ : ੨	-	੬੬੪
ਜੀਅ ਜੰਤ ਤੇਰੀ ਸਰਣਾਈ ॥	ਗਉ ੫, ੯੪, ੪ : ੩	-	੧੮੪

ਜੀਅ ਜੰਤ ਤੇਰੀ ਸਰਣਾਈ ॥	ਬਿਲਾ ੩, ਵਾ ੧, ੬ : ੫	-	੮੪੧
ਜੀਅ ਜੰਤ ਤੇਰੀ ਸਰਣਾਈ ॥	ਮਾਰੂ ੩, ਸੋਲਾ ੧੭, ੨ : ੨	-	੧੦੬੦
ਜੀਅ ਜੰਤ ਤੇਰੇ ਆਧਾਰਿ ॥	ਬਸੰ ੫, ੧੦, ੨ : ੩	-	੧੧੮੩
ਜੀਅ ਜੰਤ ਤੇਰੇ ਧਾਰੇ ॥	ਸੋਰ ੫, ੭੧, ੨ : ੧	-	੬੨੬
ਜੀਅ ਜੰਤ ਦਇਆਲ ਪੁਰਖੁ ਸਭ ਊਪਰਿ ਜਾ ਕਾ ਹਥੁ ॥	ਗਉ ੫, ਥਿਤੀ, ੧੬ : ੨	-	੩੦੦
ਜੀਅ ਜੰਤ ਦੇਵੈ ਆਹਾਰ ॥	ਭੈਰ ੫, ੪੩, ੨ : ੨	-	੧੧੪੮
ਜੀਅ ਜੰਤ ਪ੍ਰਤਿਪਾਲਦਾ ਜੋ ਕਰੇ ਸੁ ਹੋਈ ॥	ਕਾਨ ੪, ਵਾਰ, ੧੩ : ੨	-	੧੩੧੮
ਜੀਅ ਜੰਤ ਪ੍ਰਤਿਪਾਲਦਾ ਭਾਈ ਨਿਤ ਨਿਤ ਕਰਦਾ ਸਾਰ ॥	ਸੋਰ ੫, ਅਸ ੧, ੨ : ੩	-	੬੩੯
ਜੀਅ ਜੰਤ ਪ੍ਰਭਿ ਸਗਲ ਉਧਾਰੇ ਦਰਸਨੁ ਦੇਖਣਹਾਰੇ ॥	ਸੋਰ ੫, ੩੭, ੨ : ੧	-	੬੧੮
ਜੀਅ ਜੰਤ ਮਾਇਆ ਮੋਹਿ ਪਾਜੇ ॥	ਬਿਲਾ ੩, ਵਾ ੨, ੧ : ੨	-	੮੪੨
ਜੀਅ ਜੰਤ ਮਿਹਰਵਾਨੁ ਤਿਸ ਨੋ ਸਦਾ ਜਾਪਿ ॥	ਗੂਜ ੫, ਵਾਰ, ੧੩ : ੨	-	੫੨੧
ਜੀਅ ਜੰਤ੍ਰ ਸਭ ਤਾ ਕੈ ਹਾਥ ॥	ਗਉ ੫, ਸੁਖ ੨੨, ੨ : ੧	-	੨੯੨
ਜੀਅ ਜੰਤ੍ਰ ਸਭਿ ਤਿਸ ਕੇ ਕੀਏ ਸੋਈ ਸੰਤ ਸਹਾਈ ॥	ਸੋਰ ੫, ੫੦, ੧ : ੧	-	੬੨੧
ਜੀਅ ਜੰਤ੍ਰ ਸਭਿ ਤੇਰੇ ਥਾਪੇ ॥	ਮਾਝ ੫, ੪੬, ੧ : ੨	-	੧੦੭
ਜੀਅ ਜੰਤ੍ਰ ਕਰੇ ਪ੍ਰਤਿਪਾਲ ॥	ਮਾਲੀ ੫, ੫, ੨ : ੩	-	੯੮੭
ਜੀਅ ਜਾਤਿ ਰੰਗਾ ਕੇ ਨਾਵ ॥	ਜਪੁ ੧, ੧੬ : ੧੩	-	੩
ਜੀਅ ਜੁਗਤਿ ਸੁਜਾਣੁ ਸੁਆਮੀ ਸਦਾ ਰਾਖਣਹਾਰੁ ॥	ਮਾਰੂ ੫, ਅਸ ੨, ੩ : ੨	-	੧੦੧੭
ਜੀਅ ਜੁਗਤਿ ਜਾ ਕੈ ਹੈ ਹਾਥ ॥	ਗਉ ੫, ੯੫, ੧ : ੧	-	੧੮੪
ਜੀਅ ਜੁਗਤਿ ਵਸਿ ਪ੍ਰਭੂ ਕੈ ਜੋ ਕਹੈ ਸੁ ਕਰਨਾ ॥	ਬਿਲਾ ੫, ੬੯, ੧ : ੧	-	੮੧੮
ਜੀਅ ਜੁਗਤਿ ਵਸਿ ਮੇਰੇ ਸੁਆਮੀ ਸਰਬ ਸਿਧਿ ਤੁਮ ਕਾਰਣ ਕਰਣ ॥	ਬਿਲਾ ੫, ੧੧੬, ੨ : ੧	-	੮੨੭
ਜੀਅ ਤੇਰੇ ਕੈ ਆਵੈ ਕਾਮ ॥	ਗਉ ੫, ੧੩੭, ੧*: ੨	-	੧੯੩
ਜੀਅ ਦਇਆ ਮਇਆ ਸਰਬਤ੍ਰ ਰਮਣੰ ਪਰਮ ਹੰਸਹ ਰੀਤਿ ॥	ਗੂਜ ੫, ਅਸ ੨, ੭ : ੨	-	੫੦੮
ਜੀਅ ਦਾਨੁ ਕਾਲੀ ਕਉ ਦੀਆ ॥	ਗੋਂਡ ਨਾਮ, ੫, ੪ : ੨	-	੮੭੪
ਜੀਅ ਦਾਨੁ ਗੁਰਿ ਪੂਰੈ ਦੀਆ ਹਰਿ ਅੰਮ੍ਰਿਤ ਨਾਮੁ ਸਮਾਰੇ ॥	ਰਾਮ ੪, ੬, ੧ : ੨	-	੮੮੨
ਜੀਅ ਦਾਨੁ ਗੁਰਿ ਪੂਰੈ ਦੀਆ ਰਾਮ ਨਾਮਿ ਚਿਤੁ ਲਾਏ ॥	ਆਸਾ ੪, ਛੰਤ ੯, ੨ : ੫	-	੪੪੩
ਜੀਅ ਦਾਨੁ ਦੇਇ ਤ੍ਰਿਪਤਾਸੇ ਸਚੈ ਨਾਮਿ ਸਮਾਹੀ ॥	ਮਲਾ ੩, ੪, ੨ : ੨	-	੧੨੫੯
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥	ਸੂਹੀ ੫, ੫੪, ੨ : ੨	-	੭੪੯
ਜੀਅਨ ਸਭਨ ਦਾਤਾ ਅਗਮ ਗ੍ਯਾਨ ਬਿਖ੍ਯਾਤਾ ਅਹਿਨਿਸਿ ਧ੍ਯਾਨ ਧਾਵੈ ਪਲਕ ਨ ਸੋਵੈ ਜੀਉ ॥	ਸਵ ੪, ਨਲ੍ਯ, ੧ : ੩	-	੧੩੯੮
ਜੀਅਨ ਕਾ ਦਾਤਾ ਏਕੁ ਹੈ ਬੀਆ ਨਹੀ ਹੋਰੁ ॥	ਬਿਲਾ ੫, ੭੩, ੨ : ੧	-	੮੧੮
ਜੀਅਨ ਕਾ ਦਾਤਾ ਪੂਰਨ ਸਭ ਠਾਇ ॥	ਧਨਾ ੫, ੨੪, ੨ : ੧	-	੬੭੭
ਜੀਅਨ ਕੋ ਦਾਤਾ ਪੁਰਖੁ ਬਿਧਾਤਾ ਨਾਨਕ ਘਟਿ ਘਟਿ ਆਹੀ ॥	ਆਸਾ ੫, ੧੪੮, ੩ : ੧	-	੪੦੭
ਜੀਅਨ ਕੋ ਦਾਤਾ ਮੇਰਾ ਪ੍ਰਭੁ ॥	ਰਾਮ ੫, ੩੮, ੧*: ੧	-	੮੯੪
ਜੀਅਨ ਪ੍ਰਤਿਪਾਲਿ ਸਮਾਹੈ ॥	ਮਾਰੂ ੫, ੨੧, ੩ : ੧	-	੧੦੦੫
ਜੀਅ ਪਿੰਡ ਕੇ ਪ੍ਰਾਨ ਅਧਾਰੇ ॥	ਆਸਾ ੫, ੯੯, ੧ : ੨	-	੩੯੫
ਜੀਅ ਪ੍ਰਾਣ ਅਧਾਰੁ ਤੇਰਾ ਨਾਨਕ ਕਾ ਪ੍ਰਭੁ ਤਾਣੁ ॥	ਆਸਾ ੫, ੧੩੭, ੪ : ੨	-	੪੦੫
ਜੀਅ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨ ਜਾਹਿ ਅਪਾਰਾ ॥	ਸਾਰ ੫, ੮੧, ੧ : ੧	-	੧੨੨੦
ਜੀਅ ਪ੍ਰਾਣ ਸੁਖਦਾਤਾ ਨੇਰਾ ॥	ਭੈਰ ੫, ੪੭, ੧ : ੨	-	੧੧੪੯
ਜੀਅ ਪ੍ਰਾਣ ਸੁਖਦਾਤਿਆ ਨਿਮਖ ਨਿਮਖ ਬਲਿਹਾਰਿ ਜੀ ॥	ਗਉ ੫, ੧੧੬*, ੧ : ੨	-	੨੦੩
ਜੀਅ ਪ੍ਰਾਣ ਤਨੁ ਧਨੁ ਰਖੇ ਕਰਿ ਕਿਰਪਾ ਰਾਖੀ ਜਿੰਦੁ ॥	ਸਿਰੀ ੫, ੮੨, ੪ : ੨	-	੪੬
ਜੀਅ ਪ੍ਰਾਣ ਤੁਮ੍ ਪਿੰਡ ਦੀਨ੍ ॥	ਬਸੰ ੫, ੪, ੧ : ੧	-	੧੧੮੧
ਜੀਅ ਪ੍ਰਾਣ ਨਾਨਕ ਗੁਰੁ ਅਧਾਰੁ ॥	ਗਉ ੫, ੧੦੭, ੪ : ੨	-	੧੮੭
ਜੀਅ ਪ੍ਰਾਣ ਨਿਤ ਸੁਖ ਪ੍ਰਤਿਪਾਲ ॥	ਭੈਰ ੫, ੫੧, ੨ : ੨	-	੧੧੫੧
ਜੀਅ ਪ੍ਰਾਣ ਪ੍ਰਭ ਮਨਹਿ ਅਧਾਰਾ ॥	ਮਾਝ ੫, ੩੨, ੧ : ੧	-	੧੦੩
ਜੀਅ ਪ੍ਰਾਣ ਮਹਿ ਰਵਿ ਰਹੇ ॥	ਬਸੰ ੫, ੭, ੧ : ੨	-	੧੧੮੧
ਜੀਅ ਪ੍ਰਾਨ ਸੂਖ ਇਸੁ ਮਨ ਕਉ ਬਰਤਨਿ ਏਹ ਹਮਾਰੈ ॥	ਟੋਡੀ ੫, ੭, ੧*: ੨	-	੭੧੩
ਜੀਅ ਪ੍ਰਾਨ ਕੀਏ ਜਿਨਿ ਸਾਜਿ ॥	ਗੋਂਡ ੫, ੩, ੧ : ੧	-	੮੬੨

ਜੀਵਣਿ ਮਰਣਿ ਹਰਿ ਨਾਮਿ ਸੁਹੇਲੇ ਮਨਿ ਹਰਿ ਹਰਿ ਹਿਰਦੈ ਸੋਈ ॥	ਆਸਾ ੪, ਛੰਤ ੧੩, ੧ : ੪	੪੪੭
ਜੀਵਣੁ ਮਰਣਾ ਸਭੁ ਤੁਧੈ ਤਾਈ ॥	ਮਾਝ ੩, ਅਸ ੨, ੮ : ੧	੧੧੦
ਜੀਵਤ ਸਾਹਿਬੁ ਸੇਵਿਓ ਅਪਨਾ ਚਲਤੇ ਰਾਖਿਓ ਚੀਤਿ ॥	ਮਾਰੂ ੫, ੫, ੧*: ੨	੧੦੦੦
ਜੀਵਤ ਸੁੰਨਿ ਸਮਾਨਿਆ ਗੁਰ ਸਾਖੀ ਜਾਗੀ ॥	ਬਿਲਾ ਕਬ, ੧੧, ੧*: ੨	੮੫੭
ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ ॥	ਗਉ ੫, ਵਾਰ, ੧੬ : ੨	੩੨੨
ਜੀਵਤ ਸੇ ਰਹੇ ਹਾਂ ॥	ਆਸਾ ੫, ੧੬੩, ੨ : ੪	੪੧੧
ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ ॥	ਗਉ ੧, ਅਸ ੧੮, ੪ : ੨	੨੨੯
ਜੀਵਤ ਛਾਡਿ ਜਾਹਿ ਦੇਵਾਨੇ ॥	ਗਉ ੫, ੧੬੬, ੧ : ੧	੧੯੯
ਜੀਵਤ ਜੀਵਤ ਜੀਵਤ ਰਹਹੁ ॥	ਭੈਰ ੫, ੧੧, ੧*: ੧	੧੧੩੮
ਜੀਵਤ ਜੋ ਮਰੈ ਹਾਂ ॥	ਆਸਾ ੫, ੧੬੦, ੧ : ੧	੪੧੦
ਜੀਵਤ ਦੀਸੈ ਤਿਸੁ ਸਰਪਰ ਮਰਣਾ ॥	ਆਸਾ ੫, ੧੩, ੧ : ੧	੩੭੪
ਜੀਵਤ ਪਾਵਹੁ ਮੋਖ ਦੁਆਰ ॥	ਗਉ ਕਬ, ਥਿਤੀ, ੧ : ੩	੩੪੩
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ ॥	ਗਉ ਕਬ, ਅਸ ੪੫, ੧ : ੧	੩੩੨
ਜੀਵਤ ਪੇਖੇ ਜਿਨ੍ਹੀ ਹਰਿ ਹਰਿ ਧਿਆਇਆ ॥	ਸੂਹੀ ੫, ੧੪, ੧*: ੧	੭੪੦
ਜੀਵਤ ਮਰਹਿ ਹਰਿ ਨਾਮਿ ਸਮਾਹਿ ॥	ਬਸੰ ੩, ੧੨, ੧ : ੪	੧੧੭੫
ਜੀਵਤ ਮਰਹਿ ਦਰਗਹ ਪਰਵਾਨੁ ॥	ਗਉ ੫, ੭੨, ੩ : ੪	੧੭੬
ਜੀਵਤ ਮਰਹੁ ਭਵਜਲੁ ਜਗੁ ਤਰਣਾ ॥	ਮਾਰੂ ੧, ਸੋਲਾ ੨੦, ੧ : ੨	੧੦੪੦
ਜੀਵਤ ਮਰਹੁ ਮਰਹੁ ਫੁਨਿ ਜੀਵਹੁ ਪੁਨਰਪਿ ਜਨਮੁ ਨ ਹੋਈ ॥	ਮਾਰੂ ਕਬ, ੪, ੪ : ੧	੧੧੦੩
ਜੀਵਤ ਮਰਣਾ ਸਭੁ ਕੋ ਕਹੈ ਜੀਵਨ ਮੁਕਤਿ ਕਿਉ ਹੋਇ ॥	ਰਾਮ ੩, ਵਾਰ ੪ ਸ, ੩, ੩ : ੧	੯੪੮
ਜੀਵਤ ਮਰਣਾ ਤਾਰੇ ਤਰਣਾ ॥	ਆਸਾ ੧, ਅਸ ੪, ੩ : ੧	੪੧੩
ਜੀਵਤ ਮਰਤ ਨਿਹਚਲੁ ਪਾਵਹਿ ਥਾਉ ॥	ਸੂਹੀ ੫, ੩੦, ੨ : ੨	੭੪੩
ਜੀਵਤ ਮਰਤ ਰਹੈ ਪਰਵਾਣੁ ॥	ਮਲਾ ੧, ਵਾਰ ੨੪ ਸ, ੧, ੨ : ੪	੧੨੮੯
ਜੀਵਤ ਮਰੀਐ ਭਉਜਲੁ ਤਰੀਐ ਜੇ ਥੀਵੈ ਕਰਮਿ ਲਿਖਿਆਸਾ ॥	ਸੂਹੀ ੫, ਛੰਤ ੧, ੩ : ੪	੭੭੭
ਜੀਵਤ ਮਰੈ ਬੁਝੈ ਪ੍ਰਭੁ ਸੋਇ ॥	ਸੂਹੀ ੫, ੨੧, ੧ : ੧	੭੪੧
ਜੀਵਤ ਮਰੈ ਮਰਿ ਮਰਣੁ ਸਵਾਰੈ ॥	ਬਸੰ ੩, ੯, ੧*: ੧	੧੧੭੪
ਜੀਵਤ ਮਰੈ ਮਰੈ ਫੁਨਿ ਜੀਵੈ ਐਸੇ ਸੁੰਨਿ ਸਮਾਇਆ ॥	ਗਉ ਕਬ, ਅਸ ੪੬, ੧ : ੧	੩੩੨
ਜੀਵਤ ਮੁਏ ਮੁਏ ਸੇ ਜੀਵੇ ॥	ਆਸਾ ੫, ੧੬, ੧*: ੧	੩੭੪
ਜੀਵਤ ਮੁਕਤ ਸਦਾ ਨਿਰਬਾਨ ॥	ਭੈਰ ਰਵਿ, ੧, ੪ : ੨	੧੧੬੭
ਜੀਵਤ ਮੁਕਤ ਗੁਰਮਤੀ ਲਾਗੇ ॥	ਮਲਾ ੩, ੧੨, ੧ : ੧	੧੨੬੨
ਜੀਵਤ ਮੁਕੰਦੇ ਮਰਤ ਮੁਕੰਦੇ ॥	ਗੋਂਡ ਰਵਿ, ੧, ੧*: ੧	੮੭੫
ਜੀਵਤ ਰਹਹੁ ਹਰਿ ਹਰਿ ਭਜਹੁ ਨਾਨਕ ਨਾਮ ਪਰੀਤਿ ॥	ਗਉ ੫, ਬਾਅ, ੨੬ ਸ: ੨	੨੫੫
ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥	ਤਿਲੰ ੯, ੨, ੨ : ੧	੭੨੭
ਜੀਵਤਿਆ ਅਥਵਾ ਮੁਇਆ ਕਿਛੁ ਕਾਮਿ ਨ ਆਵੈ ॥	ਬਿਲਾ ੫, ੬੦, ੧*: ੧	੮੧੬
ਜੀਵਤਿਆ ਇਉ ਮਰੀਐ ॥	ਰਾਮ ੧, ੩, ੪*: ੨	੮੭੭
ਜੀਵਤਿਆ ਨਹ ਮਰੀਐ ॥	ਰਾਮ ੧, ੩, ੧*: ੨	੮੭੭
ਜੀਵਤਿਆ ਮਰੀਐ ਭਉਜਲੁ ਤਰੀਐ ਗੁਰਮੁਖਿ ਨਾਮਿ ਸਮਾਵੈ ॥	ਸੂਹੀ ੪, ਛੰਤ ੪, ੪ : ੩	੭੭੫
ਜੀਵਤੁ ਮਰੈ ਸਭਿ ਕੁਲ ਉਧਰੈ ॥	ਬਸੰ ੩, ੮, ੧ : ੨	੧੧੭੦
ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ ॥	ਵਡ ੧, ਅਲਾ ੩, ੬ : ੪	੫੮੦
ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥	ਮਾਝ ੩, ਅਸ ੧੨, ੪ : ੨	੧੧੬
ਜੀਵਤੁ ਮਰੈ ਹਰਿ ਨਾਮੁ ਵਖਾਣੈ ॥	ਸਿਰੀ ੪, ਵਾਰ ੧੪ ਸ, ੩, ੨ : ੪	੮੮
ਜੀਵਤੁ ਮਰੈ ਗੁਰ ਸਬਦੁ ਬੀਚਾਰੈ ਹਉਮੈ ਮੈਲੁ ਚੁਕਾਵਣਿਆ ॥	ਮਾਝ ੩, ਅਸ ੩੨, ੬ : ੩	੧੨੯
ਜੀਵਤੁ ਮਰੈ ਤਾ ਸਬਦੁ ਬੀਚਾਰੈ ਤਾ ਸਚੁ ਪਾਵੈ ਕੋਈ ॥	ਗੂਜ ੩, ਅਸ ੧, ੭ : ੨	੫੦੬
ਜੀਵਤੁ ਮਰੈ ਤਾ ਸਭੁ ਕਿਛੁ ਸੂਝੈ ਅੰਤਰਿ ਜਾਣੈ ਸਰਬ ਦਇਆ ॥	ਰਾਮ ੧, ਸਿਗੋ, ੨੪ : ੫	੯੪੦
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥	ਮਾਰੂ ੩, ਸੋਲਾ ੨੩, ੧੪ : ੩	੧੦੬੭
ਜੀਵਤੁ ਮਰੈ ਮਹਾ ਰਸੁ ਆਗੈ ॥	ਗਉ ੧, ੯, ੨ : ੩	੧੫੩
ਜੀਵਤੁ ਮਰੈ ਮਰੈ ਫੁਨਿ ਜੀਵੈ ਤਾਂ ਮੋਖੰਤਰੁ ਪਾਏ ॥	ਬਿਹਾ ੪, ਵਾਰ ੪ ਸ, ੩, ੨ : ੮	੫੫੦
ਜੀਵਤੁ ਰਾਮ ਕੇ ਗੁਣ ਗਾਇ ॥	ਸਾਰ ੫, ੯੮, ੧*: ੧	੧੨੨੩

ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ॥	ਸੂਹੀ ੩, ਵਾਰ ੮ ਸ, ੨, ੨ : ੨	-	੭੮੮
ਜੀਵੰਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗਿ ॥	ਗੂਜ ੫, ਵਾਰ ੧੯ ਸ, ੫, ੨ : ੧	-	੫੨੩
ਜੀਵਦਿਆ ਨ ਚੇਤਿਓ ਮੂਆ ਰਲੰਦੜੋ ਖਾਕ ॥	ਗੂਜ ੫, ਵਾਰ ੧੯ ਸ, ੫, ੧ : ੧	-	੫੨੩
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥	ਗੂਜ ੫, ਵਾਰ ੫ ਸ, ੫, ੧ : ੨	-	੫੧੯
ਜੀਵਦਿਆ ਨੋ ਮਿਲੈ ਸੁ ਜੀਵਦੇ ਹਰਿ ਜਗਜੀਵਨ ਉਰ ਧਾਰਿ ॥	ਸਲੋ ੩, ੪੭ : ੫	-	੧੪੧੮
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥	ਸਲੋ ਫਰ, ੧੭ : ੨	-	੧੩੭੮
ਜੀਵਦਿਆ ਮਰੁ ਮਾਰਿ ਨ ਪਛੋਤਾਈਐ ॥	ਮਾਝ ੧, ਵਾਰ, ੨੦ : ੧	-	੧੪੭
ਜੀਵਦਿਆ ਲਾਹਾ ਮਿਲੈ ਗੁਰ ਕਾਰ ਕਮਾਵੈ ॥	ਆਸਾ ੧, ਅਸ ੧੯, ੫ : ੧	-	੪੨੧
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥	ਬਿਲਾ ੫, ੪੨, ੨ : ੨	-	੮੧੧
ਜੀਵਨ ਗਤਿ ਸੁਆਮੀ ਅੰਤਰਜਾਮੀ ਆਪਿ ਲੀਏ ਲੜਿ ਲਾਏ ॥	ਆਸਾ ੫, ਛੰਤ ੩, ੨ : ੩	-	੪੫੪
ਜੀਵਨ ਤਲਬ ਨਿਵਾਰਿ ॥	ਰਾਮ ੧, ਅਸ ੧, ੧*: ੧	-	੯੦੨
ਜੀਵਨ ਤਲਬ ਨਿਵਾਰਿ ਸੁਆਮੀ ॥	ਰਾਮ ੧, ੨, ੧*: ੧	-	੮੭੬
ਜੀਵਨ ਦੇਵਾ ਪਾਰਬ੍ਰਹਮ ਸੇਵਾ ਇਹੁ ਉਪਦੇਸੁ ਮੋ ਕਉ ਗੁਰਿ ਦੀਨਾ ਜੀਉ ॥	ਧਨਾ ੫, ੨੯, ੧ : ੨	-	੬੭੮
ਜੀਵਨ ਪਦਵੀ ਹਰਿ ਕਾ ਨਾਉ ॥	ਸੂਹੀ ੫, ੩੪, ੨ : ੧	-	੭੪੪
ਜੀਵਨ ਪਦਵੀ ਹਰਿ ਕੇ ਦਾਸ ॥	ਗਉ ੫, ੧੭੦, ੧ : ੧	-	੨੦੦
ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ ॥	ਗਉ ੫, ਵਾਰ ੧੬ ਸ, ੫, ੨ : ੧	-	੩੨੨
ਜੀਵਨ ਪੁਰਖੁ ਮਿਲਿਆ ਹਰਿ ਰਾਇਆ ॥	ਗਉ ੫, ੧੧੭, ੪ : ੧	-	੧੮੯
ਜੀਵਨ ਪ੍ਰਾਨ ਅਧਾਰ ਮੇਰੀ ਰਾਸਿ ॥	ਗਉ ੫, ਅਸ ੧੧, ੪ : ੧	-	੨੪੦
ਜੀਵਨ ਪ੍ਰਾਨ ਹਰਿ ਧਨੁ ਸੁਖੁ ਤੁਮ ਹੀ ਹਉਮੈ ਪਟਲੁ ਕ੍ਰਿਪਾ ਕਰਿ ਜਾਰਹੁ ॥	ਬਿਲਾ ੫, ੧੨੩, ੧ : ੨	-	੮੨੯
ਜੀਵਨ ਮਰਣੁ ਜਨਮੁ ਪਰਵਾਨੁ ॥	ਗਉ ੫, ੧੪੬, ੩ : ੧	-	੧੯੫
ਜੀਵਨ ਮਰਨੁ ਦੋਊ ਮਿਟਵਾਇਆ ॥	ਗੋਂਡ ਕਬ, ੫, ੪ : ੨	-	੮੭੧
ਜੀਵਨ ਮਿਰਤੁ ਨ ਦੁਖੁ ਸੁਖੁ ਬਿਆਪੈ ਸੁੰਨ ਸਮਾਧਿ ਦੋਊ ਤਹ ਨਾਹੀ ॥	ਗਉ ਕਬ, ਅਸ ੪੮, ੧ : ੨	-	੩੩੩
ਜੀਵਨ ਮੁਕਤ ਜਗਦੀਸ ਜਪਿ ਮਨ ਧਾਰਿ ਰਿਦ ਪਰਤੀਤਿ ॥	ਗੂਜ ੫, ਅਸ ੨, ੭ : ੧	-	੫੦੮
ਜੀਵਨ ਮੁਕਤਿ ਸੋਊ ਕਹਾਵੈ ॥	ਗਉ ੫, ਸੁਖ ੯, ੭ : ੨	-	੨੭੫
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥	ਆਸਾ ੪, ਛੰਤ ੧੫, ੨ : ੩	-	੪੪੯
ਜੀਵਨ ਮੁਕਤਿ ਹਰਿ ਨਾਮੁ ਧਿਆਇਆ ਹਰਿ ਰਾਖਿਆ ਉਰਿ ਧਾਰਿ ॥	ਮਲਾ ੩, ੫, ੩ : ੨	-	੧੨੫੯
ਜੀਵਨ ਮੁਕਤਿ ਹਰਿ ਪਾਵੈ ਸੋਇ ॥	ਗਉ ੩, ੩੨, ੨ : ੨	-	੧੬੧
ਜੀਵਨ ਮੁਕਤਿ ਗਤਿ ਅੰਤਰਿ ਪਾਈ ॥	ਰਾਮ ੧, ਅਸ ੩, ੪ : ੪	-	੯੦੪
ਜੀਵਨ ਮੁਕਤਿ ਗੁਰ ਸਬਦੁ ਕਮਾਏ ॥	ਮਾਰੂ ੩, ਸੋਲਾ ੧੪, ੯ : ੧	-	੧੦੫੮
ਜੀਵਨ ਮੁਕਤਿ ਜਿਸੁ ਰਿਦੈ ਭਗਵੰਤੁ ॥	ਗਉ ੫, ਸੁਖ ੨੩, ੮ : ੪	-	੨੯੪
ਜੀਵਨ ਮੁਕਤੁ ਸੋ ਆਖੀਐ ਜਿਸੁ ਵਿਚਹੁ ਹਉਮੈ ਜਾਇ ॥	ਮਾਰੂ ੧, ਅਸ ੨, ੬ : ੩	-	੧੦੦੯
ਜੀਵਨ ਮੁਕਤੁ ਗੁਰਮੁਖਿ ਕੋ ਹੋਈ ॥	ਗਉ ੩, ਅਸ ੭, ੩ : ੧	-	੨੩੨
ਜੀਵਨ ਮੁਕਤੁ ਜਾ ਸਬਦੁ ਸੁਣਾਏ ॥	ਪ੍ਰਭਾ ੧, ਅਸ ੨, ੭ : ੩	-	੧੩੪੩
ਜੀਵਨ ਮੁਕਤੁ ਮਨਿ ਨਾਮੁ ਵਸਾਏ ॥	ਆਸਾ ੧, ਅਸ ੩, ੩ : ੩	-	੪੧੨
ਜੀਵਨ ਰੂਪ ਅਨੂਪ ਦਇਆਲਾ ॥	ਸੂਹੀ ੫, ਅਸ ੨, ੩ : ੧	-	੭੬੦
ਜੀਵਨ ਰੂਪ ਹਰਿ ਚਰਣ ॥	ਰਾਮ ੫, ੩੮, ੩ : ੨	-	੮੯੪
ਜੀਵਨ ਰੂਪ ਗੋਪਾਲ ਜਸੁ ਸੰਤ ਜਨਾ ਕੀ ਰਾਸਿ ॥	ਗਉ ੫, ੧੭੧*, ੪ : ੧	-	੨੧੮
ਜੀਵੰਨ ਰੂਪ ਬਿਸਾਰਿ ਜੀਵਹਿ ਤਿਹ ਕਤ ਜੀਵਨ ਹੋਤ ॥	ਕੇਦਾ ੫, ੧੩, ੧*: ੨	-	੧੧੨੧
ਜੀਵਨ ਰੂਪੁ ਸਿਮਰਣੁ ਪ੍ਰਭ ਤੇਰਾ ॥	ਸੂਹੀ ੫, ੩੨, ੨ : ੧	-	੭੪੩
ਜੀਵਨ ਲੋਰਹਿ ਭਰਮ ਮੋਹ ਨਾਨਕ ਤੇਊ ਗਵਾਰ ॥	ਗਉ ੫, ਬਾਅ, ੨੧ ਸ: ੨	-	੨੫੪
ਜੀਵਨਾ ਸਫਲ ਜੀਵਨ ਸੁਨਿ ਹਰਿ ਜਪਿ ਜਪਿ ਸਦ ਜੀਵਨਾ ॥	ਮਾਰੂ ੫, ਅਸ ੬, ੧*: ੧	-	੧੦੧੯
ਜੀਵਨਾ ਹਰਿ ਜੀਵਨਾ ॥	ਧਨਾ ੫, ੫੬, ੧*: ੧	-	੬੮੪
ਜੀਵਨੁ ਹਰਿ ਜਪਿ ਸਾਧਸੰਗਿ ॥	ਧਨਾ ੫, ੫੬, ੧*: ੨	-	੬੮੪
ਜੀਵਨੁ ਤਉ ਗਨੀਐ ਹਰਿ ਪੇਖਾ ॥	ਸਾਰ ੫, ੮੮, ੧*: ੧	-	੧੨੨੧
ਜੀਵਨੈ ਕੀ ਆਸ ਕਰਹਿ ਜਮੁ ਨਿਹਾਰੈ ਸਾਸਾ ॥	ਆਸਾ ਕਬ, ੨੩, ੩ : ੧	-	੪੮੨
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥	ਆਸਾ ੪, ਛੰਤ ੮, ੧ : ੧	-	੪੪੨
ਜੀਵਾਂ ਤੇਰੀ ਦਾਤਿ ਕਿਰਪਾ ਕਰਹੁ ਮੂੰ ॥	ਆਸਾ ੫, ੧੦੭, ੧*: ੨	-	੩੯੭

ਜੀਵਾ ਤੇਰੈ ਨਾਇ ਮਨਿ ਆਨੰਦੁ ਹੈ ਜੀਉ ॥	ਧਨਾ ੧, ਛੰਤ ੨, ੧ : ੧	-	੬੮੮
ਜੀਵਿ ਜੀਵਿ ਮੁਏ ਮੁਏ ਜੀਵੇ ॥	ਸਾਰ ੪, ਵਾਰ ੩ ਸ, ੧, ੨ : ੨	-	੧੨੩੮
ਜੀਵੈ ਦਾਤਾ ਦੇਵਣਹਾਰੁ ॥	ਗਉ ੩, ੨੧, ੪ : ੩	-	੧੫੮
ਜੀਵੈ ਦਾਤਾ ਮਰੈ ਨ ਕੋਇ ॥	ਮਾਝ ੧, ਵਾਰ ੧੪ ਸ, ੧, ੨ : ੬	-	੧੪੪
ਜੁਗਹ ਜੁਗਹ ਕੇ ਰਾਜੇ ਕੀਏ ਗਾਵਹਿ ਕਰਿ ਅਵਤਾਰੀ ॥	ਆਸਾ ੩, ਅਸ ੨੩, ੭ : ੧	-	੪੨੩
ਜੁਗਹ ਜੁਗੰਤਰ ਕੀ ਬਿਧਿ ਜਾਣੈ ॥	ਮਾਰੂ ੧, ਸੋਲਾ ੭, ੧੬ : ੨	-	੧੦੨੭
ਜੁਗਹ ਜੁਗੰਤਰਿ ਇਹੁ ਤਤੁ ਸਾਰੁ ॥	ਭੈਰ ੫, ੨੯, ੩ : ੧	-	੧੧੪੩
ਜੁਗਹ ਜੁਗੰਤਰਿ ਸਾਹਿਬੁ ਸਚੁ ਸੋਈ ॥	ਰਾਮ ੧, ਅਸ ੬, ੧ : ੩	-	੯੦੫
ਜੁਗਹ ਜੁਗੰਤਰਿ ਭਗਤ ਤੁਮਾਰੇ ॥	ਵਡ ੧, ਛੰਤ ੨, ੫ : ੧	-	੫੬੭
ਜੁਗਹ ਜੁਗੰਤਰਿ ਭਗਤ ਤੁਮਾਰੇ ॥	ਵਡ ੧, ਛੰਤ ੨, ੫ : ੭	-	੫੬੭
ਜੁਗਹ ਜੁਗੰਤਰਿ ਮੁਕਤਿ ਪਰਾਇਣ ਸੋ ਮੁਕਤਿ ਭਇਆ ਪਤਿ ਪਾਇਦਾ ॥	ਮਾਰੂ ੧, ਸੋਲਾ ੧੭, ੧੩ : ੩	-	੧੦੩੮
ਜੁਗ ਚਾਰੇ ਸਭ ਭਵਿ ਥਕੀ ਕਿਨਿ ਕੀਮਤਿ ਹੋਈ ॥	ਸੂਹੀ ੩, ਵਾਰ, ੭ : ੩	-	੭੮੮
ਜੁਗ ਚਾਰੇ ਸਾਚਾ ਏਕੋ ਵਰਤੈ ਬਿਨੁ ਗੁਰ ਕਿਨੈ ਨ ਪਾਇਆ ॥	ਸੂਹੀ ੩, ਛੰਤ ੬, ੩ : ੫	-	੭੭੧
ਜੁਗ ਚਾਰੇ ਗੁਰ ਸਬਦਿ ਪਛਾਤਾ ॥	ਮਾਰੂ ੩, ਸੋਲਾ ੧੧, ੧੦ : ੨	-	੧੦੫੫
ਜੁਗ ਚਾਰੇ ਨਾਮਿ ਵਡਿਆਈ ਹੋਈ ॥	ਰਾਮ ੩, ੧, ੧*: ੧	-	੮੮੦
ਜੁਗ ਚਾਰੇ ਨਾਮੁ ਉਤਮੁ ਸਬਦੁ ਬੀਚਾਰਿ ॥	ਗਉ ੩, ਅਸ ੧, ੭ : ੧	-	੨੨੯
ਜੁਗ ਚਾਰੇ ਧਨ ਜੇ ਭਵੈ ਬਿਨੁ ਸਤਿਗੁਰ ਸੋਹਾਗੁ ਨ ਹੋਈ ਰਾਮ ॥	ਸੂਹੀ ੩, ਛੰਤ ੪, ੧ : ੧	-	੭੬੯
ਜੁਗ ਛਤੀਹ ਕੀਓ ਗੁਬਾਰਾ ॥	ਮਾਰੂ ੩, ਸੋਲਾ ੧੮, ੧ : ੧	-	੧੦੬੧
ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥	ਬਿਹਾ ੪, ਵਾਰ, ੧੮ : ੩	-	੫੫੫
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥	ਮਲਾ ੧, ਵਾਰ, ੯ : ੩	-	੧੨੮੨
ਜੁਗ ਛਤੀਹ ਤਿਨੈ ਵਰਤਾਏ ॥	ਮਾਰੂ ੧, ਸੋਲਾ ੭, ੨ : ੧	-	੧੦੨੬
ਜੁਗਤਨ ਮਹਿ ਤੇਰੀ ਪ੍ਰਭ ਜੁਗਤਾ ਇਸਨਾਨਨ ਮਹਿ ਇਸਨਾਨੀ ॥	ਗੂਜ ੫, ਅਸ ੧, ੬ : ੨	-	੫੦੭
ਜੁਗਤਿ ਜਾਨਿ ਨਹੀ ਰਿਦੈ ਨਿਵਾਸੀ ਜਲਤ ਜਾਲ ਜਮ ਫੰਧ ਪਰੇ ॥	ਆਸਾ ਧੰਨਾ, ੧, ੨ : ੧	-	੪੮੭
ਜੁਗਤਿ ਧੋਤੀ ਸੁਰਤਿ ਚਉਕਾ ਤਿਲਕੁ ਕਰਣੀ ਹੋਇ ॥	ਸਾਰ ੪, ਵਾਰ ੨੧ ਸ, ੧, ੧ : ੩	-	੧੨੪੫
ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥	ਦੇਵ ੫, ੨੮, ੨ : ੧	-	੫੩੪
ਜੁਗ ਮਹਿ ਰਾਮ ਨਾਮੁ ਨਿਸਤਾਰਾ ॥	ਸੂਹੀ ੩, ਛੰਤ ੧, ੩ : ੧	-	੭੬੮
ਜੁਗ ਮਹਿ ਰਾਮ ਨਾਮੁ ਨਿਸਤਾਰਾ ॥	ਸੂਹੀ ੩, ਛੰਤ ੧, ੩ : ੬	-	੭੬੮
ਜੁਗ ਮਾਹਿ ਨਾਮੁ ਦੁਲੰਭੁ ਹੈ ਗੁਰਮੁਖਿ ਪਾਇਆ ਜਾਇ ॥	ਗੂਜ ੩, ੩, ੧ : ੧	-	੪੯੦
ਜੁਗਾ ਜੁਗੰਤਰਿ ਖਾਹੀ ਖਾਹਿ ॥	ਜਪੁ ੧, ੩ : ੧੨	-	੨
ਜੁਗਾਦਿ ਗੁਰਏ ਨਮਹ ॥	ਗਉ ੫, ਸੁਖ ੧, ੧ ਸ: ੨	-	੨੬੨
ਜੁਗਿ ਜੁਗਿ ਆਪੋ ਆਪਣਾ ਧਰਮੁ ਹੈ ਸੋਧਿ ਦੇਖਹੁ ਬੇਦ ਪੁਰਾਨਾ ॥	ਬਿਲਾ ੩, ੪, ੩ : ੧	-	੭੯੭
ਜੁਗਿ ਜੁਗਿ ਏਕੋ ਸਚਾ ਸੋਈ ਬੂਝੈ ਗੁਰ ਬੀਚਾਰੇ ॥	ਗਉ ੩, ਛੰਤ ੩, ੩ : ੪	-	੨੪੫
ਜੁਗਿ ਜੁਗਿ ਸੰਤ ਭਲੇ ਪ੍ਰਭ ਤੇਰੇ ॥	ਮਾਰੂ ੧, ਸੋਲਾ ੬, ੩ : ੧	-	੧੦੨੫
ਜੁਗਿ ਜੁਗਿ ਸਾਚਾ ਏਕੋ ਦਾਤਾ ॥	ਮਾਰੂ ੩, ਸੋਲਾ ੩, ੧੪ : ੧	-	੧੦੪੬
ਜੁਗਿ ਜੁਗਿ ਗੁਰਮੁਖਿ ਏਕੋ ਜਾਤਾ ਵਿਣੁ ਨਾਵੈ ਮੁਕਤਿ ਨ ਪਾਈ ॥	ਭੈਰ ੩, ੧੬, ੧*: ੨	-	੧੧੩੧
ਜੁਗਿ ਜੁਗਿ ਥਾਪਿ ਸਦਾ ਨਿਰਵੈਰੁ ॥	ਰਾਮ ੧, ਓਅੰ, ੧੫ : ੧	-	੯੩੧
ਜੁਗਿ ਜੁਗਿ ਦਾਤਾ ਅਵਰੁ ਨ ਕੋਇ ॥	ਰਾਮ ੧, ਓਅੰ, ੨੫ : ੨	-	੯੩੩
ਜੁਗਿ ਜੁਗਿ ਦਾਤਾ ਪ੍ਰਭੁ ਰਾਮੁ ਹਮਾਰਾ ॥	ਗਉ ੧, ਅਸ ੧੬, ੧*: ੨	-	੨੨੮
ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨੀ ਗੁਰਮੁਖਿ ਨਾਮੁ ਧਿਆਇਆ ॥	ਸਿਰੀ ੪, ਛੰਤ ੧, ੫ : ੩	-	੭੯
ਜੁਗਿ ਜੁਗਿ ਬਾਣੀ ਸਬਦਿ ਪਛਾਣੀ ਨਾਉ ਮੀਠਾ ਮਨਹਿ ਪਿਆਰਾ ॥	ਸੋਰ ੩, ੭, ੨ : ੪	-	੬੦੨
ਜੁਗਿ ਜੁਗਿ ਭਗਤਾ ਕੀ ਰਖਦਾ ਆਇਆ ॥	ਭੈਰ ੩, ੨੧, ੧*: ੧	-	੧੧੩੩
ਜੁਗਿ ਜੁਗਿ ਵਿਰਲੀ ਗੁਰਮੁਖਿ ਜਾਤਾ ॥	ਮਾਰੂ ੧, ਸੋਲਾ ੩, ੧੩ : ੧	-	੧੦੨੩
ਜੁਗੁ ਜੁਗੁ ਏਕਾ ਏਕੀ ਵਰਤੈ ਕੋਈ ਬੂਝੈ ਗੁਰ ਵੀਚਾਰਾ ਹੇ ॥	ਮਾਰੂ ੧, ਸੋਲਾ ੭, ੩ : ੩	-	੧੦੨੬
ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥	ਮਾਰੂ ੧, ਸੋਲਾ ੨, ੧੬ : ੧	-	੧੦੨੨
ਜੁਗੁ ਜੁਗੁ ਹਰਿ ਹਰਿ ਏਕੋ ਵਰਤੈ ਤਿਸੁ ਆਗੈ ਹਮ ਆਦੇਸੁ ॥	ਆਸਾ ੪, ੬੧, ੧*: ੨	-	੩੬੮
ਜੁਗੁ ਜੁਗੁ ਜੀਵਉ ਮੇਰੀ ਅਬ ਕੀ ਧਰੀ ॥	ਆਸਾ ਕਬ, ੩੨, ੧*: ੨	-	੪੮੩
ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥	ਗਉ ਕਬ, ਥਿਤੀ, ੧੦ : ੪	-	੩੪੪

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ ॥	ਸਾਰ ੪, ਵਾਰ ੫ ਸ, ੨, ੧ : ੭	- ੧੨੩੯
ਜੇਹਾ ਜਾਣੈ ਤੇਹੋ ਵਰਤੈ ਜੇ ਸਉ ਆਖੈ ਕੋਇ ॥	ਰਾਮ ੩, ਵਾਰ ੧੬ ਸ, ੨, ੨ : ੨	- ੯੫੪
ਜੇਹਾ ਜਾਣੈ ਤੇਹੋ ਵਰਤੈ ਵੇਖਹੁ ਕੋ ਨਿਰਜਾਸਿ ॥	ਆਸਾ ੧, ਵਾਰ ੨੨ ਸ, ੨, ੩ : ੨	- ੪੭੪
ਜੇਹਾ ਡਿਠਾ ਮੈ ਤੇਹੋ ਕਹਿਆ ॥	ਮਾਝ ੫, ੧੦, ੪ : ੧	- ੯੭
ਜੇਹਾ ਤੂੰ ਹੁਕਮੁ ਕਰਹਿ ਤੇਹੇ ਕੋ ਕਰਮ ਕਮਾਵੈ ਜੇਹਾ ਤੁਧੁ ਧੁਰਿ ਲਿਖਿ ਪਾਇਆ ॥	ਸੂਹੀ ੪, ੧੫, ੨ : ੨	- ੭੩੬
ਜੇਹਾ ਧੁਰਿ ਲਿਖਿ ਪਾਇਓਨੁ ਸੇ ਕਰਮ ਕਮਿਤਾ ॥	ਸੂਹੀ ੩, ਵਾਰ, ੫ : ੫	- ੭੮੭
ਜੇਹਾ ਨਿੰਦਕ ਅਪਣੈ ਜੀਇ ਕਮਾਵਦੇ ਤੇਹੋ ਫਲੁ ਪਾਈ ॥	ਗਉ ੪, ਵਾਰ ੩੦ ਸ, ੪, ੨ : ੬	- ੩੧੬
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ ॥	ਮਾਝ ੫, ਬਾਰਾ, ੭ : ੭	- ੧੩੪
ਜੇਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸੁ ॥	ਮਾਝ ੫, ਬਾਰਾ, ੫ : ੪	- ੧੩੪
ਜੇਹਾ ਮਨੋਰਥੁ ਕਰਿ ਆਰਾਧੇ ਸੋ ਸੰਤਨ ਤੇ ਪਾਵੈ ॥	ਸੂਹੀ ੫, ੫੧, ੩ : ੨	- ੭੪੮
ਜੇਹਾ ਰਾਧੇ ਤੇਹਾ ਲੁਣੈ ਬਿਨੁ ਗੁਣ ਜਨਮੁ ਵਿਣਾਸੁ ॥	ਸਿਰੀ ੧, ਅਸ ੬, ੧ : ੩	- ੫੬
ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ ॥	ਵਡ ੧, ਅਲਾ ੧, ੧ : ੫	- ੫੭੯
ਜੇਹਾ ਵੇਖਹਿ ਤੇਹਾ ਵੇਖੁ ॥	ਆਸਾ ੧, ਵਾਰ ੭ ਸ. ੧, ੧ : ੧੮	- ੪੬੬
ਜੇਹੀ ਸੁਰਤਿ ਤੇਹਾ ਤਿਨ ਰਾਹੁ ॥	ਸਿਰੀ ੧, ੩੦, ੧ : ੩	- ੨੫
ਜੇਹੀ ਸੁਰਤਿ ਤੇਹੈ ਰਾਹਿ ਜਾਇ ॥	ਧਨਾ ੧, ੬, ੩ : ੪	- ੬੬੨
ਜੇਹੀ ਸੇਵ ਕਰਾਈਐ ਕਰਣੀ ਭੀ ਸਾਈ ॥	ਆਸਾ ੧, ਅਸ ੧੮, ੭ : ੧	- ੪੨੧
ਜੇਹੀ ਤੂੰ ਨਦਰਿ ਕਰਹਿ ਤੇਹਾ ਕੋ ਹੋਵੈ ਬਿਨੁ ਨਦਰੀ ਨਾਹੀ ਕੋ ਭੇਖੁ ॥	ਸੂਹੀ ੪, ੧੩, ੩ : ੨	- ੭੩੫
ਜੇਹੀ ਤੂੰ ਮਤਿ ਦੇਹਿ ਤੇਹੀ ਕੋ ਪਾਵੈ ॥	ਆਸਾ ੧, ੯, ੩ : ੩	- ੩੫੧
ਜੇਹੀ ਧਾਤੁ ਤੇਹਾ ਤਿਨ ਨਾਉ ॥	ਸਿਰੀ ੧, ੩੨, ੨ : ੨	- ੨੫
ਜੇਹੀ ਮਤਿ ਦੇਹਿ ਸੋ ਹੋਵੈ ਤੂ ਆਪੇ ਸਬਦਿ ਬੁਝਾਇਦਾ ॥	ਮਾਰੂ ੩, ਸੋਲਾ ੧੭, ੬ : ੩	- ੧੦੬੧
ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥	ਮਾਝ ੩, ਅਸ ੧੨, ੨ : ੨	- ੧੧੬
ਜੇਹੀ ਰੁਤਿ ਕਾਇਆ ਸੁਖੁ ਤੇਹਾ ਤੇਹੋ ਜੇਹੀ ਦੇਹੀ ॥	ਮਲਾ ੧, ੧, ੪ : ੧	- ੧੨੫੪
ਜੇਹੀ ਵਾਸਨਾ ਪਾਏ ਤੇਹੀ ਵਰਤੈ ਵਾਸੂ ਵਾਸੁ ਜਣਾਵਣਿਆ ॥	ਮਾਝ ੩, ਅਸ ੧੫, ੫ : ੩	- ੧੧੮
ਜੇਹੇ ਕਰਮ ਕਮਾਇ ਤੇਹਾ ਹੋਇਸੀ ॥	ਸੂਹੀ ੧, ੬, ੧ : ੭	- ੭੩੦
ਜੇਹੇ ਕਰਮ ਕਮਾਵਦੇ ਤੇਵੇਹੋ ਭਣੀਐ ॥	ਗਉ ੪, ਵਾਰ, ੫, ੩੦ : ੪	- ੩੧੬
ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ ॥	ਵਡ ੧, ਅਲਾ ੪, ੨ : ੪	- ੫੮੧
ਜੇ ਹੋਇ ਭੂਲਾ ਜਾਇ ਕਹੀਐ ਆਪਿ ਕਰਤਾ ਕਿਉ ਭੁਲੈ ॥	ਸੂਹੀ ੧, ਛੰਤ ੪, ੪ : ੩	- ੭੬੬
ਜੇ ਹੋਵੀ ਪੂਰਬਿ ਲਿਖਿਆ ਤਾ ਗੁਰ ਕਾ ਬਚਨੁ ਕਮਾਹਿ ॥	ਸਿਰੀ ੫, ੭੪, ੧*: ੨	- ੪੩
ਜੇ ਹੋਵੈ ਨਦਰਿ ਸਰਾਫ ਕੀ ਬਹੁੜਿ ਨ ਪਾਈ ਤਾਉ ॥	ਮਾਝ ੧, ਵਾਰ ੧੮ ਸ, ੨, ੧ : ੮	- ੧੪੬
ਜੇ ਹੋਵੈ ਪੂਰਬਿ ਲਿਖਿਆ ਤਾ ਧੂੜਿ ਤਿਨ੍ਹਾ ਦੀ ਪਾਈਐ ॥	ਆਸਾ ੧, ਵਾਰ, ੧੦ : ੪	- ੪੬੮
ਜੇ ਹੋਵੈ ਭਾਗੁ ਤਾ ਦਰਸਨੁ ਪਾਈਐ ॥	ਪ੍ਰਭਾ ੫, ਅਸ ੨, ੮*: ੧	- ੧੩੪੮
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥	ਬਿਹਾ ੪, ਵਾਰ ੧੭ ਸ. ੩, ੨ : ੨	- ੫੫੫
ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥	ਆਸਾ ੧, ਵਾਰ ੧੮ ਸ, ੧, ੧ : ੧	- ੪੭੨
ਜੇ ਕਰਿ ਦੂਜਾ ਦੇਖਦੇ ਜਨ-ਨਾਨਕ ਕਢਿ ਦਿਚੰਨਿ੍ ॥	ਕਾਨ ੪, ਵਾਰ ੧੩ ਸ, ੪, ੨ : ੨	- ੧੩੧੮
ਜੇ ਕਟੁ ਗਹਹਿ ਪਿਆਰੜੇ ਤੁਧੁ ਨ ਛੋਡਾ ਮੂਲਿ ॥	ਗਉ ੫, ਵਾਰ ੧੮ ਸ, ੫, ੨ : ੧	- ੩੨੨
ਜੇ ਕਿਸੈ ਕਿਹੁ ਦਿਸਿ ਆਵੈ ਤਾ ਕੋਈ ਕਿਹੁ ਮੰਗਿ ਲਏ ਅਕੈ ਕੋਈ ਕਿਹੁ ਦੇਵਾਏ ਏਹੁ ਹਰਿ ਧਨੁ ਜੋਰਿ ਕੀਤੈ ਕਿਸੈ ਨਾਲਿ ਨ ਜਾਇ ਵੰਡਾਇਆ ॥	ਬਿਲਾ ੪, ਵਾਰ, ੯ : ੨	- ੮੫੩
ਜੇ ਕਿਸੈ ਦੇਇ ਵਖਾਣੈ ਨਾਨਕੁ ਆਗੈ ਪੂਛ ਨ ਲੇਇ ॥	ਆਸਾ ੧, ੩, ੪ : ੩	- ੩੪੯
ਜੇ ਕਿਹੁ ਹੋਇ ਤ ਕਿਹੁ ਦਿਸੈ ਜਾਪੈ ਰੂਪੁ ਨ ਜਾਤਿ ॥	ਸਾਰ ੪, ਵਾਰ ੬ ਸ, ੧, ੨ : ੩	- ੧੨੩੯
ਜੇ ਕਿਛੁ ਆਸ ਅਵਰ ਕਰਹਿ ਪਰਮਿਤ੍ਰੀ ਮਤ ਤੂੰ ਜਾਣਹਿ ਤੇਰੈ ਕਿਤੈ ਕੰਮਿ ਆਈ ॥	ਗੋਂਡ ੪, ੧, ੩ : ੧	- ੮੫੯
ਜੇ ਕੀਚਨਿ ਲਖ ਉਪਾਵ ਤਾਂ ਕਹੀ ਨ ਘੁਲੀਐ ॥	ਰਾਮ ੫, ਵਾਰ, ੧੪ : ੨	- ੯੬੪
ਜੇ ਕੋਊ ਅਪੁਨੀ ਓਟ ਸਮਾਰੈ ॥	ਧਨਾ ੫, ੩੪, ੧*: ੧	- ੬੭੯
ਜੇ ਕੋ ਓਸ ਦੀ ਰੀਸ ਕਰੇ ਸੋ ਮੂੜ ਅਜਾਣੀ ॥	ਗਉ ੪, ਵਾਰ, ੫ : ੩	- ੩੦੨
ਜੇ ਕੋ ਅਪਨੇ ਠਾਕੁਰ ਭਾਵੈ ॥	ਰਾਮ ੫, ੮, ੪ : ੧	- ੮੮੫
ਜੇ ਕੋ ਆਖੈ ਬੋਲੁਵਿਗਾੜੁ ॥	ਜਪੁ ੧, ੨੬ : ੨੫	- ੬

ਜੇ ਗੁਣ ਹੋਵਨਿ੍ ਸਾਜਨਾ ਮਿਲਿ ਸਾਝ ਕਰੀਜੈ ॥	ਸੂਹੀ ੧, ਛੰਤ ੪, ੩ : ੨	੭੬੫
ਜੇ ਗੁਣਵੰਤੀ ਥੀ ਰਹੈ ਤਾ ਭੀ ਸਹੁ ਰਾਵਣ ਜਾਇ ॥	ਵਡ ੧, ੨, ੧ : ੨	੫੫੭
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥	ਗਉ ੪, ਵਾਰ ੧੩ ਸ, ੪, ੨ : ੮	੩੦੭
ਜੇ ਗੁਰੁ ਝਿੜਕੇ ਤ ਮੀਠਾ ਲਾਗੈ ਜੇ ਬਖਸੇ ਤ ਗੁਰ ਵਡਿਆਈ ॥	ਸੂਹੀ ੪, ਅਸ ੧, ੨੫ : ੧	੭੫੮
ਜੇ ਘਟੁ ਜਾਇ ਤ ਭਾਉ ਨ ਜਾਸੀ ਹਰਿ ਕੇ ਚਰਨ ਨਿਵਾਸਾ ॥	ਸੂਹੀ ਕਬ, ੪, ੨ : ੨	੭੯੩
ਜੇ ਘਰਿ ਆਵੈ ਕੰਤੁ ਤ ਸਭੁ ਕਿਛੁ ਪਾਈਐ ॥	ਫੁਨ ੫, ੩ : ੩	੧੩੬੧
ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥	ਰਾਮ ੧, ਅਸ ੧, ੮ : ੨	੯੦੩
ਜੇ ਘਰਿ ਘਰਿ ਹੰਢੈ ਮੰਗਦਾ ਧਿਗੁ ਜੀਵਣੁ ਧਿਗੁ ਵੇਸੁ ॥	ਬਿਹਾ ੪, ਵਾਰ ੬ ਸ, ੩, ੧ : ੨	੫੫੦
ਜੇ ਘਰੁ ਬੂਡੈ ਆਪਣਾ ਤਾਂ ਨੀਦ ਨ ਹੋਈ ॥	ਆਸਾ ੧, ਅਸ ੧੩, ੫ : ੨	੪੧੮
ਜੇ ਘਰੁ ਰਾਖਹਿ ਬੁਰਾ ਨ ਚਾਖਹਿ ਹੋਵਹਿ ਕੰਤ ਪਿਆਰੀ ॥	ਬਸੰ ੧, ੧੦, ੨ : ੨	੧੧੭੧
ਜੇ ਚਲਹਿ ਗੁਣ ਨਾਲਿ ਨਾਹੀ ਦੁਖੁ ਸੰਤਾਪਣਾ ॥	ਸੂਹੀ ੧, ਅਸ ੩, ੫ : ੨	੭੫੨
ਜੇ ਚਲਦਾ ਲੈ ਚਲਿਆ ਕਿਛੁ ਸੰਪੈ ਨਾਲੇ ॥	ਆਸਾ ੧, ਅਸ ੧੩, ੬ : ੧	੪੧੮
ਜੇ ਚੁਪੈ ਜੇ ਮੰਗਿਐ ਦਾਤਿ ਕਰੇ ਦਾਤਾਰੁ ॥	ਸਾਰ ੪, ਵਾਰ ੧੨ ਸ, ੧, ੨ : ੩	੧੨੪੨
ਜੇ ਜਰਵਾਣਾ ਪਰਹਰੈ ਜਰੁ ਵੇਸ ਕਰੇਦੀ ਆਈਐ ॥	ਆਸਾ ੧, ਵਾਰ, ੫ : ੪	੪੬੫
ਜੇ ਜਾਣਸਿ ਬ੍ਰਹਮੰ ਕਰਮੰ ॥	ਆਸਾ ੧, ਵਾਰ ੧੪ ਸ, ੧, ੨ : ੭	੪੭੦
ਜੇ ਜਾਣਹਿ ਪਿਰੁ ਆਪਣਾ ਤਾ ਤਨਿ ਦੁਖ ਸਹਾਹਿ ॥	ਸੂਹੀ ੩, ਵਾਰ ੬ ਸ, ੩, ੩ : ੨	੭੮੭
ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥	ਸਲੋ ਫਰ, ੪ : ੨	੧੩੭੮
ਜੇ ਜਾਣਾ ਬਗੁ ਬਪੁੜਾ ਜਨਮਿ ਨ ਭੇੜੀ ਅੰਗੁ ॥	ਸਲੋ ਫਰ, ੧੨੩ : ੨	੧੩੮੪
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥	ਵਡ ੪, ਵਾਰ ੧ ਸ, ੩, ੨ : ੨	੫੮੫
ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ ॥	ਆਸਾ ਫਰ, ੨, ੨ : ੧	੪੮੮
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥	ਸਲੋ ਫਰ, ੫ : ੧	੧੩੭੮
ਜੇ ਜਾਨਤ ਆਪਨ ਆਪ ਬਚੈ ॥	ਗਉ ੫, ਸੁਖ ੧੧, ੩ : ੬	੨੭੭
ਜੇਜੀਆ ਡੰਨੁ ਕੋ ਲਏ ਨ ਜਗਾਤਿ ॥	ਆਸਾ ੫, ਅਸ ੧, ੫ : ੧	੪੩੦
ਜੇ ਜੀਵੈ ਪਤਿ ਲਥੀ ਜਾਇ ॥	ਮਾਝ ੧, ਵਾਰ ੧੦ ਸ, ੧, ੧ : ੩	੧੪੨
ਜੇ ਜੁਗ ਕੇਤੇ ਜਾਹਿ ਸੁਆਮੀ ਤਿਨ ਫਲ ਤੋਟਿ ਨ ਆਵੈ ॥	ਆਸਾ ੧, ਛੰਤ ੪, ੪ : ੩	੪੩੮
ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ ॥	ਜਪੁ ੧, ੭ : ੧	੨
ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥	ਮਾਰੂ ੫, ਵਾਰ ੧੨ ਸ, ੫, ੩ : ੨	੧੦੯੮
ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀ ਦਾ ॥	ਸਲੋ ਫਰ, ੧੩੦ : ੨	੧੩੮੪
ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥	ਮਾਲੀ ੫, ੭, ੧ : ੨	੯੮੮
ਜੇ ਤਖਤਿ ਬੈਸਾਲਹਿ ਤਉ ਦਾਸ ਤੁਮ੍ਾਰੇ ਘਾਸੁ ਬਦਾਵਹਿ ਕੇਤਕ ਬੋਲਾ ॥	ਸਾਰ ੫, ੩੬, ੨ : ੧	੧੨੧੧
ਜੇਤਾ ਉਡਹਿ ਦੁਖ ਘਣੇ ਨਿਤ ਦਾਝਹਿ ਤੈ ਬਿਲਲਾਹਿ ॥	ਸਿਰੀ ੩, ਅਸ ੨੦, ੨ : ੨	੬੬
ਜੇਤਾ ਆਖਣੁ ਸਾਹੀ ਸਬਦੀ ਭਾਖਿਆ ਭਾਇ ਸੁਭਾਈ ॥	ਸਾਰ ੪, ਵਾਰ ੧੨ ਸ, ੧, ੧ : ੩	੧੨੪੨
ਜੇਤਾ ਸਬਦੁ ਸੁਰਤਿ ਧੁਨਿ ਤੇਤੀ ਜੇਤਾ ਰੂਪੁ ਕਾਇਆ ਤੇਰੀ ॥	ਆਸਾ ੧, ੫, ੧ : ੧	੩੫੦
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥	ਗਉ ੧, ੧੭, ੫ : ੧	੧੫੬
ਜੇਤਾ ਸੁਨਹਿ ਤੇਤਾ ਬਖਿਆਨਹਿ ॥	ਗਉ ੫, ਸੁਖ ੭, ੮ : ੨	੨੭੨
ਜੇਤਾ ਸੁਨਣਾ ਤੇਤਾ ਨਾਮੁ ॥	ਗਉ ੫, ਅਸ ੩, ੨ : ੩	੨੩੬
ਜੇਤਾ ਕਰਨ ਕਰਾਵਨ ਤੇਤਾ ਸਭਿ ਬੰਧਨ ਜੰਜਾਲ ॥	ਸਾਰ ੫, ੯੨, ੧*: ੨	੧੨੨੨
ਜੇਤਾ ਕੀਤਾ ਤੇਤਾ ਨਾਉ ॥	ਜਪੁ ੧, ੧੯ : ੧੦	੪
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥	ਸੂਹੀ ੪, ੧੧, ੪ : ੧	੭੩੪
ਜੇਤਾ ਦੇਹਿ ਤੇਤਾ ਹਉ ਖਾਉ ॥	ਸਿਰੀ ੧, ੩੧, ੩ : ੧	੨੫
ਜੇਤਾ ਪੇਖਨੁ ਤੇਤਾ ਧਿਆਨੁ ॥	ਗਉ ੫, ਅਸ ੩, ੨ : ੪	੨੩੬
ਜੇਤਾ ਬੋਲਣੁ ਤੇਤਾ ਗਿਆਨੈ ॥	ਗਉ ੫, ਅਸ ੩, ੨ : ੨	੨੩੬
ਜੇਤਾ ਮੋਹੁ ਹਉਮੈ ਕਰਿ ਭੂਲੇ ਮੇਰੀ ਮੇਰੀ ਕਰਤੇ ਛੀਨਿ ਖਰੰ ॥	ਮਾਰੂ ੧, ਅਸ ੮, ੬ : ੧	੧੦੧੪
ਜੇਤਾ ਮੋਹੁ ਪਰੀਤਿ ਸੁਆਦ ॥	ਧਨਾ ੧, ੫, ੩ : ੧	੬੬੨
ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ ॥	ਜਪੁ ੧, ੭ : ੪	੨
ਜੇ ਤਿਸੁ ਭਾਵੈ ਊਜਲੀ ਸਤ ਸਰਿ ਨਾਵਣ ਜਾਉ ॥	ਸਿਰੀ ੧, ੯, ੩ : ੩	੧੭

ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ ॥	ਆਸਾ ੧, ਅਸ ੧੧, ੪ : ੩	-	੪੧੭
ਜੇ ਤਿਸੁ ਭਾਵੈ ਨਾਨਕਾ ਕਾਗਹੁ ਹੰਸੁ ਕਰੇ ॥	ਸਲੋ ਫਰ, ੧੨੪ : ੨	-	੧੩੮੪
ਜੇ ਤਿਨ ਮਿਲਾ ਤ ਕੀਰਤਿ ਆਖਾ ਤਾ ਮਨੁ ਸੇਵ ਕਰੇ ॥	ਰਾਮ ੧, ੪. ੩ : ੨	-	੮੭੭
ਜੇਤੀ ਸ੍ਰਮਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ ॥	ਸੋਰ ੫, ੨੦. ੧ : ੧	-	੬੧੪
ਜੇਤੀ ਸਿਆਨਪ ਕਰਮ ਹਉ ਕੀਏ ਤੇਤੇ ਬੰਧ ਪਰੇ ॥	ਗਉ ੫. ੧੫੯*. ੨ : ੧	-	੨੧੪
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥	ਜਪੁ ੧. ੬ : ੨	-	੨
ਜੇਤੀ ਸ੍ਰਿਸਟਿ ਕਰੀ ਜਗਦੀਸਰਿ ਤੇ ਸਭਿ ਊਚ ਹਮ ਨੀਚ ਬਿਖਿਆਸ ॥	ਕਾਨ ੪, ੩. ੪ : ੧	-	੧੨੯੫
ਜੇਤੀ ਹੈ ਤੇਤੀ ਕਿਹੁ ਨਾਹੀ ॥	ਗਉ ੧, ਅਸ ੧੩, ੭ : ੧	-	੨੨੬
ਜੇਤੀ ਹੈ ਤੇਤੀ ਤੁਝ ਹੀ ਤੇ ਤੁਮ੍ ਸਰਿ ਅਵਰੁ ਨ ਕੋਈ ॥	ਮਲਾ ੧, ਅਸ ੨. ੭ : ੨	-	੧੨੭੩
ਜੇਤੀ ਹੈ ਤੇਤੀ ਤੁਧੁ ਜਾਚੈ ਕਰਮਿ ਮਿਲੈ ਸੋ ਪਾਇਦਾ ॥	ਮਾਰੂ ੧, ਸੋਲਾ ੧੩. ੧੩ : ੩	-	੧੦੩੪
ਜੇਤੀ ਹੈ ਤੇਤੀ ਤੁਧੁ ਜਾਚੈ ਤੂ ਸਰਬ ਜੀਆਂ ਦਇਆਲਾ ॥	ਮਲਾ ੧, ਅਸ ੨, ੭ : ੧	-	੧੨੭੪
ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ ॥	ਆਸਾ ੫, ਛੰਤ ੫. ੪ : ੧	-	੪੫੬
ਜੇ ਤੂ ਏਵੈ ਰਖਸੀ ਜੀਉ ਸਰੀਰਹੁ ਲੇਹਿ ॥	ਸਲੋ ਫਰ, ੪੨ : ੨	-	੧੩੮੦
ਜੇ ਤੂ ਸਾਹਿਬ ਆਵਹਿ ਰੋਹਿ ॥	ਸਿਰੀ ੧, ੩੦, ੨ : ੩	-	੨੫
ਜੇ ਤੂ ਕਿਸੈ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕਢੈ ਗਹਣਾ ॥	ਧਨਾ ੧, ੨. ੩ : ੧	-	੬੬੦
ਜੇ ਤੂੰ ਤਾਰੂ ਪਾਣਿ ਤਾਹੂ ਪੁਛੁ ਤਿੜੰਨ੍ ਕਲ ॥	ਸਲੋ ੧, ੩ : ੧	-	੧੪੧੦
ਜੇ ਤੂ ਤੁਠਾ ਕ੍ਰਿਪਾ ਨਿਧਾਨ ਨਾ ਦੂਜਾ ਵੇਖਾਲਿ ॥	ਸੂਹੀ ੫, ਅਸ ੪, ੩ : ੧	-	੭੬੧
ਜੇ ਤੂ ਦੇਹਿ ਤ ਹਰਿ ਰਸੁ ਗਾਈ ਮਨੁ ਤ੍ਰਿਪਤੈ ਹਰਿ ਲਿਵ ਲਾਗਾ ॥	ਸੋਰ ੧, ੧੦, ੪ : ੨	-	੫੯੮
ਜੇ ਤੂੰ ਪੜਿਆ ਪੰਡਿਤੁ ਬੀਨਾ ਦੁਇ ਅਖਰ ਦੁਇ ਨਾਵਾ ॥	ਬਸੰ ੧, ੧੦, ੩ : ੧	-	੧੧੭੧
ਜੇ ਤੂ ਮਿਤ੍ਰੁ ਅਸਾਡੜਾ ਹਿਕ ਭੋਰੀ ਨਾ ਵੇਛੋੜਿ ॥	ਮਾਰੂ ੫, ਵਾਰ ੨ ਸ, ੫, ੧ : ੧	-	੧੦੯੪
ਜੇ ਤੂ ਮੀਰ ਮਹੀਪਤਿ ਸਾਹਿਬੁ ਕੁਦਰਤਿ ਕਉਣ ਹਮਾਰੀ ॥	ਬਸੰ ੧, ਅਸ ੮, ੭ : ੧	-	੧੧੯੧
ਜੇ ਤੂ ਵਤਹਿ ਅੰਙਣੇ ਹਭ ਧਰਤਿ ਸੁਹਾਵੀ ਹੋਇ ॥	ਮਾਰੂ ੫, ਵਾਰ ੩ ਸ, ੫, ੧ : ੧	-	੧੦੯੫
ਜੇ ਤੁਧੁ ਭਾਵੈ ਸਾਹਿਬਾ ਤੂ ਮੈ ਹਉ ਤੈਡਾ ॥	ਆਸਾ ੧, ਅਸ ੧੪. ੧ : ੨	-	੪੧੮
ਜੇ ਤੁਧੁ ਵਲਿ ਰਹੈ ਤਾ ਕੋਈ ਕਿਹੁ ਆਖਉ ਤੁਧੁ ਵਿਸਰਿਐ ਮਰਿ ਜਾਈ ॥	ਸੂਹੀ ੪, ਅਸ ੧, ੧੦ : ੧	-	੭੫੭
ਜੇਤੇ ਸਾਸ ਸਾਸ ਹਮ ਲੇਤੇ ਤੇਤੇ ਹੀ ਗੁਣ ਗਾਇਆ ॥	ਸਾਰ ੫, ੪੧, ੧ : ੧	-	੧੨੧੨
ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥	ਗਉ ੫, ੧੫੩*, ੧ : ੧	-	੨੧੩
ਜੇਤੇ ਖੰਡ ਬ੍ਰਹਮੰਡ ਉਧਾਰੇ ਤਿੰਨ੍ ਖੇ ॥	ਆਸਾ ੫, ੧੦੮, ੨ : ੧	-	੩੯੭
ਜੇਤੇ ਘਟ ਅੰਮ੍ਰਿਤੁ ਸਭ ਹੀ ਮਹਿ ਭਾਵੈ ਤਿਸਹਿ ਪੀਆਈ ॥	ਕੇਦਾ ਕਬ, ੩. ੨ : ੨	-	੧੧੨੩
ਜੇਤੇ ਜਤਨ ਕਰਤ ਤੇ ਡੂਬੇ ਭਵ ਸਾਗਰੁ ਨਹੀ ਤਾਰਿਓ ਰੇ ॥	ਗਉ ਕਬ, ਅਸ ੫੬. ੧ : ੧	-	੩੩੫
ਜੇਤੇ ਜੀਅ ਜੰਤ ਜਲਿ ਥਲਿ ਮਹੀਅਲਿ ਜਤ੍ਰ ਕਤ੍ਰ ਤੂ ਸਰਬ ਜੀਆ ॥	ਭੈਰ ੧, ੮, ੫ : ੧	-	੧੧੨੭
ਜੇਤੇ ਜੀਅ ਜੰਤ ਪ੍ਰਭਿ ਕੀਏ ਸਭਿ ਕਾਲੈ ਮੁਖਿ ਗ੍ਰਸਿਆ ॥	ਕਲਿ ੪, ੨. ੪ : ੧	-	੧੩੧੯
ਜੇਤੇ ਜੀਅ ਜੀਵਹਿ ਲੈ ਸਾਹਾ ਜੀਵਾਲੇ ਤਾ ਕਿ ਅਸਾਹ ॥	ਮਾਝ ੧, ਵਾਰ ੧੪ ਸ, ੧, ੧ : ੫	-	੧੪੪
ਜੇਤੇ ਜੀਅ ਤੇਤੇ ਸਭਿ ਤੇਰੇ ॥	ਗਉ ੫, ੧੩੫. ੨ : ੧	-	੧੯੩
ਜੇਤੇ ਜੀਅ ਤੇਤੇ ਸਭਿ ਤੇਰੇ ਵਿਣੁ ਸੇਵਾ ਫਲੁ ਕਿਸੈ ਨਾਹੀ ॥	ਆਸਾ ੧, ੧੯, ੪ : ੧	-	੩੫੪
ਜੇਤੇ ਜੀਅ ਤੇਤੇ ਡਹਕਾਈ ॥	ਭੈਰ ਕਬ, ੧੩. ੧*: ੨	-	੧੧੬੦
ਜੇਤੇ ਜੀਅ ਤੇਤੇ ਵਣਜਾਰੇ ॥	ਸੂਹੀ ੩, ਵਾਰ ੧੩ ਸ, ੧, ੧ : ੨	-	੭੮੯
ਜੇਤੇ ਜੀਅ ਤੇਤੇ ਵਾਟਾਊ ॥	ਰਾਮ ੩, ਵਾਰ ੧੧ ਸ, ੧, ੨ : ੧੩	-	੯੫੨
ਜੇਤੇ ਜੀਅ ਫਿਰਹਿ ਅਉਧੂਤੀ ਆਪੇ ਭਿਖਿਆ ਪਾਵੈ ॥	ਸਾਰ ੪, ਵਾਰ ੨ ਸ, ੧, ੨ : ੩	-	੧੨੩੮
ਜੇਤੇ ਜੀਅ ਲਿਖੀ ਸਿਰਿ ਕਾਰ ॥	ਬਸੰ ੧, ੩, ੪ : ੧	-	੧੧੬੯
ਜੇਤੇ ਥਾਨ ਥਨੰਤਰਾ ਤੇਤੇ ਭਵਿ ਆਇਆ ॥	ਸਿਰੀ ੫, ੭੨, ੨ : ੧	-	੪੨
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥	ਆਸਾ ੧, ਵਾਰ ੧੮ ਸ, ੧, ੧ : ੩	-	੪੭੨
ਜੇਤੇ ਪੁਨਹਚਰਨ ਸੇ ਕੀਨੇ੍ ਮਨਿ ਤਨਿ ਪ੍ਰਭ ਕੇ ਚਰਣ ਗਹੇ ॥	ਬਿਲਾ ੫, ੧੦੩, ੧ : ੧	-	੮੨੪
ਜੇਤੇ ਮਾਇਆ ਰੰਗ ਤੇਤ ਪਛਾਵਿਆ ॥	ਆਸਾ ੫, ੧੧੧, ੩ : ੧	-	੩੯੮
ਜੇਤੇ ਮਾਇਆ ਰੰਗ ਰਸ ਬਿਨਸਿ ਜਾਹਿ ਖਿਨ ਮਾਹਿ ॥	ਆਸਾ ੫, ਅਸ ੨, ੩ : ੧	-	੪੩੧
ਜੇਤੇ ਰਸ ਸਰੀਰ ਕੇ ਤੇਤੇ ਲਗਹਿ ਦੁਖ ॥	ਮਲਾ ੧, ਵਾਰ ੨੧ ਸ, ੧, ੨ : ੪	-	੧੨੮੭
ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥	ਧਨਾ ੫, ਅਸ ੧, ੪ : ੧	-	੬੮੭

ਜੇ ਤੈ ਰਬੁ ਵਿਸਾਰਿਆ ਤ ਰਬਿ ਨ ਵਿਸਰਿਓਹਿ ॥	ਸਲੋ ਫਰ, ੧੦੭ : ੨	੧੩੮੩
ਜੇ ਦਰਿ ਮਾਂਗਤੁ ਕੂਕ ਕਰੇ ਮਹਲੀ ਖਸਮੁ ਸੁਣੇ ॥	ਆਸਾ ੧, ੩, ੧ : ੧	੩੪੯
ਜੇ ਦੂਜੇ ਪਾਸਹੁ ਮੰਗੀਐ ਤਾ ਲਾਜ ਮਰਾਈਐ ॥	ਵਡ ੪, ਵਾਰ, ੧੦ : ੩	੫੯੦
ਜੇ ਦੇਹਿ ਵਡਿਆਈ ਤਾ ਤੇਰੀ ਵਡਿਆਈ ਇਤ ਉਤ ਤੁਝਹਿ ਧਿਆਉ ॥	ਆਸਾ ੫, ੪੬, ੪ : ੧	੩੮੨
ਜੇ ਦੇਹੈ ਦੁਖੁ ਲਾਈਐ ਪਾਪ ਗਰਹ ਦੁਇ ਰਾਹੁ ॥	ਮਾਝ ੧, ਵਾਰ ੯ ਸ, ੧, ੩ : ੧	੧੪੨
ਜੇ ਧਨ ਕੰਤਿ ਨ ਭਾਵਈ ਤ ਸਭਿ ਅਡੰਬਰ ਕੂੜੁ ॥	ਸਿਰੀ ੧, ੧੩, ੪ : ੩	੧੯
ਜੇ ਧਨ ਖਸਮੈ ਚਲੈ ਰਜਾਈ ॥	ਸਿਰੀ ੪, ਵਾਰ ੮ ਸ, ੩, ੧ : ੩	੮੫
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ ॥	ਆਸਾ ੪, ਛੰਤ ੯, ੭ : ੨	੪੪੪
ਜੇ ਧਾਵਹਿ ਬ੍ਰਹਮੰਡ ਖੰਡ ਕਉ ਕਰਤਾ ਕਰੈ ਸੁ ਹੋਈ ॥	ਆਸਾ ਧੰਨਾ, ੩, ੧*: ੨	੪੮੮
ਜੇਨ ਕਲਾ ਸਸਿ ਸੂਰ ਨਖੵਤ੍ਰ ਜੋਤ੍ਹਿੰ ਸਾਸੰ ਸਰੀਰ ਧਾਰਣੰ ॥	ਸਸ ੫, ੫੩ : ੨	੧੩੫੮
ਜੇਨ ਕਲਾ ਧਾਰਿਓ ਆਕਾਸੰ ਬੈਸੰਤਰੰ ਕਾਸਟ ਬੇਸਟੰ ॥	ਸਸ ੫, ੫੩ : ੧	੧੩੫੮
ਜੇਨ ਕਲਾ ਮਾਤ ਗਰਭ ਪ੍ਰਤਿਪਾਲੰ ਨਹ ਛੇਦੰਤ ਜਠਰ ਰੋਗਣਹ ॥	ਸਸ ੫, ੫੩ : ੩	੧੩੫੯
ਜੇਨ ਕੇਨ ਪਰਕਾਰੇ ਹਰਿ ਹਰਿ ਜਸੁ ਸੁਨਹੁ ਸ੍ਰਵਨ ॥	ਆਸਾ ੫, ਛੰਤ ੮, ੪ : ੨	੪੫੮
ਜੇ ਪਾਸਿ ਬਹਾਲਹਿ ਤਾ ਤੁਝਹਿ ਅਰਾਧੀ ਜੇ ਮਾਰਿ ਕਢਹਿ ਭੀ ਧਿਆਈ ॥	ਸੂਹੀ ੪, ਅਸ ੧, ੮ : ੧	੭੫੭
ਜੇ ਪਿਰ ਭਾਵੈ ਨਾਨਕਾ ਕਰਮ ਮਣੀ ਸਭੁ ਸਚੁ ॥	ਸੋਰ ੪, ਵਾਰ ੧ ਸ, ੧, ੧ : ੭	੬੪੨
ਜੇ ਪੂਰਬਿ ਹੋਵੈ ਲਿਖਿਆ ਤਾ ਅੰਮ੍ਰਿਤੁ ਸਹਜਿ ਪੀਏਉ ॥	ਸੂਹੀ ੪, ਅਸ ੨, ੩ : ੨	੭੫੮
ਜੇ ਪ੍ਰਭ ਭਾਵੈ ਤਾ ਮਹਲਿ ਬੁਲਾਵੈ ॥	ਬਿਲਾ ੧, ਥਿਤੀ, ੮ : ੩	੮੩੯
ਜੇ ਫਿਰਿ ਮਿਠਾ ਪੇੜੈ ਪਾਇ ॥	ਸਾਰ ੪, ਵਾਰ ੧੫ ਸ, ੧, ੨ : ੭	੧੨੪੩
ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥	ਆਸਾ ੧, ੩੧, ੧*: ੨	੩੫੮
ਜੇ ਬਹੁਤੇਰਾ ਪੜਿਆ ਹੋਵਹਿ ਕੋ ਰਹੈ ਨ ਭਰੀਐ ਪਾਈ ॥	ਸਿਰੀ ੧, ੨੮, ੨ : ੨	੨੪
ਜੇ ਬਹੁਤੇਰਾ ਲੋਚੀਐ ਬਾਤੀ ਮੇਲੁ ਨ ਹੋਈ ॥	ਤਿਲੰ ੧, ਅਸ ੧, ੭ : ੨	੭੨੫
ਜੇ ਬਹੁਤੇਰਾ ਲੋਚੀਐ ਵਿਣੁ ਕਰਮਾ ਪਾਇਆ ਨ ਜਾਇ ॥	ਰਾਮ ੩, ਵਾਰ ੮ ਸ, ੩, ੩ : ੨	੯੫੦
ਜੇ ਬਹੁਤੇਰਾ ਲੋਚੀਐ ਵਿਣੁ ਕਰਮੈ ਨ ਪਾਇਆ ਜਾਇ ॥	ਗੂਜ ੩, ਵਾਰ ੧੮ ਸ, ੩, ੭ : ੨	੫੧੬
ਜੇਤੀ ਹੈ ਤੇਤੀ ਤੁਧੁ ਅੰਦਰਿ ॥	ਮਾਰੂ ੧, ਸੋਲਾ ੧੩, ੧੬ : ੧	੧੦੩੪
ਜੇ ਬਦੀ ਕਰੇ ਤਾ ਤਸੂ ਨ ਛੀਜੈ ॥	ਧਨਾ ੧, ੬, ੧ : ੨	੬੬੨
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥	ਆਸਾ ੪, ਛੰਤ ੧੯, ੧ : ੨	੪੫੦
ਜੇ ਬਾਹੁੜਿ ਦੁਨੀਆ ਆਈਐ ॥	ਮਾਰੂ ੧, ੨, ੨ : ੪	੯੮੯
ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥	ਰਾਮ ੫, ਵਾਰ, ੧੬ : ੪	੯੬੪
ਜੇ ਭੁਖ ਦੇਹਿ ਤ ਇਤ ਹੀ ਰਾਜਾ ਦੁਖ ਵਿਚਿ ਸੂਖ ਮਨਾਈ ॥	ਸੂਹੀ ੪, ਅਸ ੧, ੩ : ੧	੭੫੭
ਜੇ ਭੁਲੀ ਜੇ ਚੁਕੀ ਸਾਈ ਭੀ ਤਹਿੰਜੀ ਕਾਢੀਆ ॥	ਸੂਹੀ ੫, ਅਸ ੪, ੧ : ੧	੭੬੧
ਜੇ ਮਨ ਜਾਣਹਿ ਸੂਲੀਆ ਕਾਹੇ ਮਿਠਾ ਖਾਹਿ ॥	ਸੋਰ ੧, ੧, ੩ : ੩	੫੯੫
ਜੇ ਮਨਿ ਚਿਤਿ ਆਸ ਰਖਹਿ ਹਰਿ ਊਪਰਿ ਤਾ ਮਨ ਚਿੰਦੇ ਅਨੇਕ ਅਨੇਕ ਫਲ ਪਾਈ ॥	ਗੋਂਡ ੪, ੧, ੧ : ੧	੮੫੯
ਜੇ ਮਨੁ ਸਤਿਗੁਰ ਦੇ ਮਿਲੈ ਕਿਨਿ ਕੀਮਤਿ ਪਾਈ ॥	ਆਸਾ ੧, ਅਸ ੧੭, ੭ : ੨	੪੨੮
ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥	ਸੋਰ ੧, ਅਸ ੪, ੩ : ੨	੬੩੭
ਜੇ ਮਨੁ ਮਿਰਤਕੁ ਹੋਇ ਵਣਾਹੰਬੈ ॥	ਮਾਰੂ ਕਬ, ੮, ੫ : ੨	੧੧੦੪
ਜੇ ਮਿਰਤਕ ਕਉ ਚੰਦਨੁ ਚੜਾਵੈ ॥	ਭੈਰ ੫, ੧੨, ੩ : ੧	੧੧੬੦
ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ॥	ਭੈਰ ੫, ੧੨, ੩ : ੩	੧੧੬੦
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥	ਗਉ ੪, ਵਾਰ ੧੪ ਸ, ੪, ੧ : ੨	੩੦੭
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ ॥	ਆਸਾ ੧, ਵਾਰ ੧੭ ਸ, ੧, ੧ : ੧	੪੭੨
ਜੇ ਰਤੁ ਲਗੈ ਕਪੜੈ ਜਾਮਾ ਹੋਇ ਪਲੀਤੁ ॥	ਮਾਝ ੧, ਵਾਰ ੬ ਸ, ੧, ੧ : ੧	੧੪੦
ਜੇ ਰਾਚੈ ਸਚ ਰੰਗਿ ਗੂੜੈ ਰੰਗਿ ਅਪਾਰ ਕੈ ॥	ਮਾਰੂ ੩, ਵਾਰ ੭ ਸ, ੩, ੨ : ੨	੧੦੮੯
ਜੇ ਰਾਜਿ ਬਹਾਲੇ ਤਾ ਹਰਿ ਗੁਲਾਮੁ ਘਾਸੀ ਕਉ ਹਰਿ ਨਾਮੁ ਕਢਾਈ ॥	ਗਉ ੪, ੪੬, ੪ : ੨	੧੬੬
ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ ॥	ਸਿਰੀ ੩, ੩੫, ੩ : ੧	੨੬
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥	ਆਸਾ ੫, ੧੦੩, ੪ : ੧	੩੯੬
ਜੇ ਲਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ॥	ਗਉ ੧, ਅਸ ੧੮, ੧*: ੨	੨੨੯
ਜੇ ਲੋਕੁ ਸਲਾਹੇ ਤਾ ਤੇਰੀ ਉਪਮਾ ਜੇ ਨਿੰਦੈ ਤ ਛੋਡਿ ਨ ਜਾਈ ॥	ਸੂਹੀ ੪, ਅਸ ੧, ੯ : ੧	੭੫੭

ਜੈਸਾ ਮਾਨੀਐ ਹੋਇ ਨ ਤੈਸਾ ॥	ਸੋਰ ਰਵਿ, ੧, ੧*: ੨	-	੬੫੭
ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥	ਗਉ ਰਵਿ, ੧, ੪ : ੧	-	੩੪੬
ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥	ਗਉ ਕਬ, ਅਸ ੫੭, ੩ : ੨	-	੩੩੬
ਜੈਸਾ ਰੰਗੁ ਦੇਹਿ ਸੋ ਹੋਵੈ ਕਿਆ ਨਾਨਕ ਜੰਤ ਵਿਚਾਰੇ ॥	ਨਟ ੪, ਅਸ ੩, ੮ : ੨	-	੯੮੨
ਜੈਸਾ ਲਿਖਤੁ ਲਿਖਿਆ ਧੁਰਿ ਕਰਤੈ ਹਮ ਤੈਸੀ ਕਿਰਤਿ ਕਮਾਈ ॥	ਰਾਮ ੫, ੧, ੨ : ੨	-	੮੮੨
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥	ਆਸਾ ੧, ੩੬, ੨ : ੨	-	੩੫੯
ਜੈਸਾ ਵਰਤੈ ਤੈਸੋ ਕਹੀਐ ਸਭ ਤੇਰੀ ਵਡਿਆਈ ॥	ਆਸਾ ੧, ੫, ੩ : ੨	-	੩੫੦
ਜੈ ਸਿਉ ਰਾਤਾ ਤੈਸੋ ਹੋਵੈ ॥	ਆਸਾ ੧, ਅਸ ੧, ੩ : ੩	-	੪੧੧
ਜੈਸੀ ਅਗਨਿ ਉਦਰ ਮਹਿ ਤੈਸੀ ਬਾਹਰਿ ਮਾਇਆ ॥	ਰਾਮ ੩, ਅਨੰ, ੨੯ : ੧	-	੯੨੧
ਜੈਸੀ ਆਸਾ ਤੈਸੀ ਮਨਸਾ ਪੂਰਿ ਰਹਿਆ ਭਰਪੂਰੇ ॥	ਸੂਹੀ ੧, ਛੰਤ ੧, ੨ : ੪	-	੭੬੩
ਜੈਸੀ ਆਗਿਆ ਕੀਨੀ ਠਾਕੁਰਿ ਤਿਸ ਤੇ ਮੁਖੁ ਨਹੀ ਮੋਰਿਓ ॥	ਮਾਰੂ ੫, ੫, ੨ : ੧	-	੧੦੦੦
ਜੈਸੀ ਆਗਿਆ ਤੈਸਾ ਕਰਮੁ ॥	ਗਉ ੫, ਸੁਖ ੨੩, ੨ : ੬	-	੨੯੪
ਜੈਸੀ ਕਰੀ ਪ੍ਰਭ ਮੋ ਸਿਉ ਮੋ ਸਿਉ ਐਸੀ ਹਉ ਕੈਸੇ ਕਰਉ ॥	ਕਾਨ ੫, ੩੭, ੧ : ੧	-	੧੩੦੫
ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥	ਸਿਰੀ ੧, ਪਹ ੧, ੧ : ੫	-	੭੪
ਜੈਸੀ ਗਗਨਿ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ ॥	ਗਉ ੪, ੫੧, ੨ : ੧	-	੧੬੮
ਜੈਸੀ ਚਾਤ੍ਰਿਕ ਪਿਆਸ ਖਿਨੁ ਖਿਨੁ ਬੂੰਦ ਚਵੈ ਬਰਸੁ ਸੁਹਾਵੇ ਮੇਹੁ ॥	ਆਸਾ ੫, ਛੰਤ ੪, ੨ : ੨	-	੪੫੫
ਜੈਸੀ ਤਰੁਣਿ ਭਤਾਰ ਉਰਝੀ ਪਿਰਹਿ ਸਿਵੈ ਇਹੁ ਮਨੁ ਲਾਲ ਦੀਜੈ ॥	ਆਸਾ ੫, ਛੰਤ ੪, ੪ : ੨	-	੪੫੫
ਜੈਸੀ ਦਾਸੇ ਧੀਰ ਮੀਰ ॥	ਬਸੰ ੫, ੬, ੧ : ੩	-	੧੧੮੧
ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥	ਗਉ ੫, ਸੁਖ ੧੨, ੬ : ੩	-	੨੭੯
ਜੈਸੀ ਧਰਤੀ ਊਪਰਿ ਮੇਘੁਲਾ ਬਰਸਤੁ ਹੈ ਕਿਆ ਧਰਤੀ ਮਧੇ ਪਾਣੀ ਨਾਹੀ ॥	ਗਉ ੩, ੩੫, ੧ : ੧	-	੧੬੨
ਜੈਸੀ ਨਦਰਿ ਕਰਿ ਦੇਖੈ ਸਚਾ ਤੈਸਾ ਹੀ ਕੋ ਹੋਇ ॥	ਸਿਰੀ ੩, ਅਸ ੨੦, ੮ : ੨	-	੬੬
ਜੈਸੀ ਨਦਰਿ ਕਰੇ ਤੈਸਾ ਹੋਇ ॥	ਧਨਾ ੧, ੩, ੪ : ੩	-	੬੬੧
ਜੈਸੀ ਪਰ ਪੁਰਖਾ ਰਤ ਨਾਰੀ ॥	ਭੈਰ ਨਾਮ, ੭, ੨ : ੧	-	੧੧੬੪
ਜੈਸੀ ਪਿਆਸ ਹੋਇ ਮਨ ਅੰਤਰਿ ਤੈਸੋ ਜਲੁ ਦੇਵਹਿ ਪਰਕਾਰ ॥	ਗੂਜ ੧, ਅਸ ੨, ੬ : ੨	-	੫੦੪
ਜੈਸੀ ਪ੍ਰੀਤਿ ਬਾਰਿਕ ਅਰੁ ਮਾਤਾ ॥	ਭੈਰ ਨਾਮ, ੭, ੪ : ੧	-	੧੧੬੪
ਜੈਸੀ ਭੂਖ ਹੋਇ ਅਭ ਅੰਤਰਿ ਤੂੰ ਸਮਰਥੁ ਸਚੁ ਦੇਵਣਹਾਰ ॥	ਗੂਜ ੧, ਅਸ ੨, ੧ : ੨	-	੫੦੩
ਜੈਸੀ ਭੂਖ ਤੈਸੀ ਕਾ ਪੂਰਕੁ ਸਗਲ ਘਟਾ ਕਾ ਸੁਆਮੀ ॥	ਸੋਰ ੫, ੧੬, ੪ : ੧	-	੬੧੩
ਜੈਸੀ ਭੂਖੇ ਪ੍ਰੀਤਿ ਅਨਾਜ ॥	ਭੈਰ ਨਾਮ, ੭, ੧ : ੧	-	੧੧੬੪
ਜੈਸੀ ਮਛੁਲੀ ਨੀਰ ਇਕੁ ਖਿਨੁ ਭੀ ਨਾ ਧੀਰੇ ਮਨ ਐਸਾ ਨੇਹੁ ਕਰੇਹੁ ॥	ਆਸਾ ੫, ਛੰਤ ੪, ੨ : ੧	-	੪੫੪
ਜੈਸੀ ਮਤਿ ਦੇਇ ਤੈਸਾ ਪਰਗਾਸ ॥	ਗਉ ੫, ਸੁਖ ੯, ੮ : ੭	-	੨੭੫
ਜੈਸੀ ਮਤਿ ਦੇਵਹੁ ਹਰਿ ਸੁਆਮੀ ਹਮ ਤੈਸੇ ਬੁਲਗ ਬੁਲਾਗੀ ॥	ਧਨਾ ੪, ੨, ੨ : ੨	-	੬੬੭
ਜੈਸੀ ਮਨਸਾ ਤੈਸੀ ਦਸਾ ॥	ਪ੍ਰਭਾ ੧, ਅਸ ੧, ੩ : ੨	-	੧੩੪੨
ਜੈਸੀ ਮੂੜ ਕੁਟੰਬ ਪਰਾਇਣ ॥	ਭੈਰ ਨਾਮ, ੭, ੧ : ੩	-	੧੧੬੪
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥	ਤਿਲੰ ੧, ੫, ੧ : ੧	-	੭੨੨
ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਹਰਨਾਖਸ ਫਾਰੇ ਕਰ ਆਜ ॥	ਸਵ ੪, ਨਲ੍ਯ, ੧੨ : ੨	-	੧੪੦੦
ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥	ਬਸੰ ਨਾਮ, ੧, ੨ : ੧	-	੧੧੯੫
ਜੈਸੇ ਅੰਭ ਕੁੰਡ ਕਰਿ ਰਾਖਿਓ ਪਰਤ ਸਿੰਧੁ ਗਲਿ ਜਾਹਾ ॥	ਆਸਾ ੫, ੧੨੩, ੩ : ੧	-	੪੦੨
ਜੈਸੇ ਅਲਿ ਕਮਲਾ ਬਿਨੁ ਰਹਿ ਨ ਸਕੈ ਤੈਸੇ ਮੋਹਿ ਹਰਿ ਬਿਨੁ ਰਹਨੁ ਨ ਜਾਈ ॥	ਆਸਾ ੪, ੬੭, ੧ : ੨	-	੩੬੯
ਜੈਸੇ ਸਕਤਿ ਸੂਰੁ ਬਹੁ ਜਲਤਾ ਗੁਰ ਸਸਿ ਦੇਖੇ ਲਹਿ ਜਾਇ ਸਭ ਤਪਨਾ ॥	ਗੋਂਡ ੪, ੩, ੧ : ੨	-	੮੬੦
ਜੈਸੇ ਸਚ ਮਹਿ ਰਹਉ ਰਜਾਈ ॥	ਬਿਲਾ ੧, ੧, ੧*: ੨	-	੭੯੫
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ ॥	ਭੈਰ ਨਾਮ, ੮, ੧ : ੩	-	੧੧੬੫.
ਜੈਸੇ ਸੀਗਾਰੁ ਕਰੈ ਦੇਹ ਮਾਨੁਖ ਨਾਮ ਬਿਨਾ ਨਕਟੇ ਨਕ ਕੀਕ ॥	ਪ੍ਰਭਾ ੪, ੩, ੩ : ੨	-	੧੩੩੬
ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ ॥	ਸਲੋ ੯, ੪੪ : ੨	-	੧੪੨੮
ਜੈਸੇ ਸੂਰੁ ਸਰਬ ਕਉ ਸੋਖ ॥	ਗਉ ੫, ਸੁਖ ੮, ੧ : ੪	-	੨੭੨
ਜੈਸੇ ਹੰਸੁ ਸਰਵਰ ਬਿਨੁ ਰਹਿ ਨ ਸਕੈ ਤੈਸੇ ਹਰਿ ਜਨੁ ਕਿਉ ਰਹੈ ਹਰਿ ਸੇਵਾ ਬਿਨੁ ॥	ਆਸਾ ੪, ੬੬, ੧ : ੨	-	੩੬੯

ਜੈ ਜੈ ਪਹਿ ਕਹਉ ਬ੍ਰਿਥਾ ਹਉ ਅਪੁਨੀ ਤੇਊ ਤੇਊ ਗਹੇ ਰਹੇ ਅਟਕਾਇ ॥	ਕਾਨ ੫, ੨੩, ੧ : ੧	-	੧੩੦੨
ਜੈ ਡਿਠੇ ਮਨੁ ਧੀਰੀਐ ਕਿਲਵਿਖ ਵੰਞਨ੍ਹਿ ਦੂਰੇ ॥	ਸੂਹੀ ੫, ਅਸ ੪, ੭ : ੧	-	੭੬੧
ਜੈ ਤਨਿ ਬਾਣੀ ਵਿਸਰਿ ਜਾਇ ॥	ਧਨਾ ੧, ੫, ੧ : ੩	-	੬੬੧
ਜੈਦੇਉ ਨਾਮਾ ਬਿਪ ਸੁਦਾਮਾ ਤਿਨ ਕਉ ਕ੍ਰਿਪਾ ਭਈ ਹੈ ਅਪਾਰ ॥	ਬਿਲਾ ਕਬ, ੭, ੨ : ੧	-	੮੫੬
ਜੈਦੇਵ ਆਇਉ ਤਸ ਸਫੁਟੰ ਭਵ ਭੂਤ ਸਰਬ ਗਤੰ ॥	ਗੂਜ ਜੈਦੇ, ੧, ੫ : ੨	-	੫੨੬
ਜੈਦੇਵ ਤਿਆਗਿਓ ਅਹੰਮੇਵ ॥	ਬਸੰ ੫, ਅਸ ੧, ੬ : ੧	-	੧੧੯੨
ਜੈਨ ਮਾਰਗ ਸੰਜਮ ਅਤਿ ਸਾਧਨ ॥	ਗਉ ੫, ਸੁਖ ੩, ੨ : ੬	-	੨੬੫
ਜੈ ਬਖਸੇ ਤੈ ਪੂਰਾ ਕਾਜੁ ॥	ਪ੍ਰਭਾ ੧, ੧, ੧*: ੨	-	੧੩੨੭
ਜੈ ਭਾਵੈ ਪਿਆਰਾ ਤੈ ਰਾਵੇਸੀ ॥	ਸੂਹੀ ੧, ਅਸ ੧, ੮ : ੨	-	੭੫੦
ਜੋ ਉਸਾਰੇ ਸੋ ਢਾਹਸੀ ਤਿਸੁ ਬਿਨੁ ਅਵਰੁ ਨ ਕੋਇ ॥	ਰਾਮ ੧, ਓਅੰ, ੩੧ : ੭	-	੯੩੪
ਜੋ ਉਸੁ ਪੂਜੇ ਸੋ ਫਲੁ ਪਾਏ ਦੀਖਿਆ ਦੇਵੈ ਸਾਚੁ ਬੁਝਾਏ ॥	ਗੂਜ ੩, ੫, ੨ : ੨	-	੪੯੧
ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ ॥	ਸਲੋ ੯, ੫੨ : ੧	-	੧੪੨੯
ਜੋ ਉਪਜੈ ਸੋ ਅਲਖ ਅਭੇਵਹੁ ॥	ਆਸਾ ੧, ੨੪, ੩ : ੨	-	੩੫੬
ਜੋ ਉਪਜੈ ਸੋ ਆਵੈ ਜਾਇ ॥	ਆਸਾ ੧, ੧੧, ੪ : ੩	-	੩੫੨
ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ ॥	ਸਾਰ ੯, ੩, ੧ : ੨	-	੧੨੩੧
ਜੋ ਉਪਜੈ ਸੋ ਕਾਲਿ ਸੰਘਾਰਿਆ ॥	ਗਉ ੧, ਅਸ ੧੪, ੧*: ੧	-	੨੨੭
ਜੋ ਉਪਜੈ ਸੋ ਬਿਨਸਿ ਹੈ ਦੁਖੁ ਕਰਿ ਰੋਵੈ ਬਲਾਇ ॥	ਗਉ ਕਬ, ਅਸ ੬੪, ੨ : ੨	-	੩੩੭
ਜੋ ਉਪਦੇਸੁ ਸੁਣੇ ਗੁਰ ਕੇਰਾ ਸੋ ਜਨੁ ਪਾਵੈ ਹਰਿ ਸੁਖ ਘਣੇ ॥	ਭੈਰ ੪, ੭, ੨ : ੨	-	੧੧੩੫
ਜੋ ਉਪਾਇਓ ਤਿਸੁ ਤੇਰੀ ਆਸ ॥	ਰਾਮ ੫, ੩੭, ੪ : ੧	-	੮੯੪
ਜੋ ਉਬਰੇ ਸੇ ਬੰਧਿ ਲਕੁ ਖਰੇ ॥	ਗਉ ੫, ੭੮, ੧ : ੨	-	੧੭੮
ਜੋ ਓਸੁ ਇਛੇ ਸੋ ਫਲੁ ਪਾਏ ਤਾਂ ਨਾਨਕ ਕਹੀਐ ਮੂਰਤਿ ॥	ਸਾਰ ੪, ਵਾਰ ੨੦ ਸ, ੨, ੨ : ੩	-	੧੨੪੫
ਜੋ ਅਸਮਾਨਿ ਨ ਮਾਵਨੀ ਤਿਨ ਨਕਿ ਨਥਾ ਪਾਇ ॥	ਸੋਰ ੧, ੧, ੩ : ੨	-	੫੯੫
ਜੋ ਅੰਤਰਿ ਸੋ ਬਾਹਰਿ ਦੇਖਹੁ ਅਵਰੁ ਨ ਦੂਜਾ ਕੋਈ ਜੀਉ ॥	ਸੋਰ ੧, ੧੧, ੨ : ੧	-	੫੯੯
ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥	ਮਲਾ ੪, ੬, ੩ : ੧	-	੧੨੬੪
ਜੋ ਅਨਰੂਪਿਓ ਠਾਕੁਰਿ ਮੇਰੈ ਹੋਇ ਰਹੀ ਉਹ ਬਾਤ ॥	ਗੂਜ ੫, ੫, ੧*: ੨	-	੪੯੬
ਜੋ ਅਨਿੰਦੁ ਨਿੰਦੁ ਕਰਿ ਛੋਡਿਓ ਸੋਈ ਫਿਰਿ ਫਿਰਿ ਖਾਤ ॥	ਗੂਜ ੫, ੫, ੩ : ੨	-	੪੯੬
ਜੋ ਆਇਆ ਸੋ ਸਭੁ ਕੋ ਜਾਸੀ ॥	ਮਾਰੂ ੩, ਸੋਲਾ ੪, ੧ : ੧	-	੧੦੪੭
ਜੋ ਆਇਆ ਸੋ ਸਭੁ ਕੋ ਜਾਸੀ ਉਬਰੇ ਗੁਰ ਵੀਚਾਰੇ ॥	ਗਉ ੩, ਛੰਤ ੪, ੨ : ੪	-	੨੪੬
ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ ॥	ਸਿਰੀ ੧, ਅਸ ੧੬, ੨ : ੨	-	੬੩
ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ ॥	ਆਸਾ ੧, ਵਾਰ, ੨੦ : ੩	-	੪੭੪
ਜੋ ਆਂਜੈ ਸੋ ਦੀਸੈ ਕਾਲਿ ॥	ਬਿਲਾ ੧, ਅਸ ੧, ੪ : ੩	-	੮੩੧
ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥	ਰਾਮ ੧, ਓਅੰ, ੪੩ : ੧	-	੯੩੬
ਜੋ ਆਵਤ ਸਰਣਿ ਠਾਕੁਰ ਪ੍ਰਭੁ ਤੁਮਰੀ ਤਿਸੁ ਰਾਖਹੁ ਕਿਰਪਾ ਧਾਰਿ ॥	ਦੇਵ ੪, ੪, ੨ : ੧	-	੫੨੮
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥	ਗਉ ੫, ਅਸ ੫, ੪ : ੪	-	੨੩੮
ਜੋ ਇਸੁ ਮਾਰੇ ਸੁ ਸਹਜ ਧਿਆਨੀ ॥	ਗਉ ੫, ਅਸ ੫, ੫ : ੪	-	੨੩੮
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥	ਗਉ ੫, ਅਸ ੫, ੫ : ੧	-	੨੩੮
ਜੋ ਇਸੁ ਮਾਰੇ ਸੁ ਦਰਗਹ ਸਿਝੈ ॥	ਗਉ ੫, ਅਸ ੫, ੨ : ੪	-	੨੩੮
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥	ਗਉ ੫, ਅਸ ੫, ੨ : ੨	-	੨੩੮
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥	ਗਉ ੫, ਅਸ ੫, ੪ : ੨	-	੨੩੮
ਜੋ ਇਸੁ ਮਾਰੇ ਸੋਈ ਸੁਗਿਆਨੀ ॥	ਗਉ ੫, ਅਸ ੫, ੫ : ੩	-	੨੩੮
ਜੋ ਇਸੁ ਮਾਰੇ ਸੋਈ ਸੂਰਾ ॥	ਗਉ ੫, ਅਸ ੫, ੧ : ੧	-	੨੩੭
ਜੋ ਇਸੁ ਮਾਰੇ ਸੋਈ ਜਤੀ ॥	ਗਉ ੫, ਅਸ ੫, ੩ : ੩	-	੨੩੮
ਜੋ ਇਸੁ ਮਾਰੇ ਸੋਈ ਪੂਰਾ ॥	ਗਉ ੫, ਅਸ ੫, ੧ : ੨	-	੨੩੭
ਜੋ ਇਸੁ ਮਾਰੇ ਸੋ ਧਨਵੰਤਾ ॥	ਗਉ ੫, ਅਸ ੫, ੩ : ੧	-	੨੩੮
ਜੋ ਇਸੁ ਮਾਰੇ ਸੋ ਪਤਿਵੰਤਾ ॥	ਗਉ ੫, ਅਸ ੫, ੩ : ੨	-	੨੩੮
ਜੋ ਇਸੁ ਮਾਰੇ ਸੋ ਵਡਭਾਗਾ ॥	ਗਉ ੫, ਅਸ ੫, ੪ : ੩	-	੨੩੮

ਜੋ ਇਸੁ ਮਾਰੇ ਤਿਸਹਿ ਵਡਿਆਈ ॥	ਗਉ ੫, ਅਸ ੫, ੧ : ੩	-	੨੩੭
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥	ਗਉ ੫, ਅਸ ੫, ੨ : ੧	-	੨੩੮
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥	ਗਉ ੫, ਅਸ ੫, ੪ : ੧	-	੨੩੮
ਜੋ ਇਸੁ ਮਾਰੇ ਤਿਸ ਕਾ ਦੁਖੁ ਜਾਈ ॥	ਗਉ ੫, ਅਸ ੫, ੧ : ੪	-	੨੩੭
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥	ਗਉ ੫, ਅਸ ੫, ੨ : ੩	-	੨੩੮
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥	ਗਉ ੫, ਅਸ ੫, ੫ : ੨	-	੨੩੮
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥	ਗਉ ੫, ਅਸ ੫, ੩ : ੪	-	੨੩੮
ਜੋ ਇਹੁ ਜਾਣਹੁ ਸੋ ਇਹੁ ਨਾਹਿ ॥	ਰਾਮ ੫, ੧੦, ੪ : ੧	-	੮੮੫
ਜੋ ਇਹੁ ਮੰਤ੍ਰੁ ਕਮਾਵੈ ਨਾਨਕ ਸੋ ਭਉਜਲੁ ਪਾਰਿ ਉਤਾਰੀ ॥	ਆਸਾ ੫, ੨੮, ੩ : ੨	-	੩੭੭
ਜੋਇ ਖਸਮੁ ਹੈ ਜਾਇਆ ॥	ਬਸੰ ਕਬ, ੩, ੧ : ੧	-	੧੧੯੪
ਜੋ ਇਛਹੁ ਸੋਈ ਫਲੁ ਪਾਵਹੁ ॥	ਮਾਰੂ ੧, ਸੋਲਾ ੮, ੧੨ : ੨	-	੧੦੨੮
ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥	ਬਿਲਾ ੪, ੫, ੧*: ੨	-	੮੦੦
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਦੂਖੁ ਨ ਵਿਆਪੈ ਕੋਈ ॥	ਰਾਮ ੫, ੧, ੧*: ੨	-	੮੮੨
ਜੋ ਇਛਹੁ ਸੋਈ ਫਲੁ ਪਾਵਹੁ ਫਿਰਿ ਭੂਖ ਨ ਲਾਗੈ ਆਇ ॥	ਆਸਾ ੪, ੬੩, ੨ : ੨	-	੩੬੮
ਜੋ ਇਛਹਿ ਸੋਈ ਫਲੁ ਪਾਵਹਿ ਗੁਰਬਾਣੀ ਸੁਖੁ ਪਾਏ ॥	ਭੈਰ ੩, ੧੨, ੪ : ੨	-	੧੧੩੦
ਜੋ ਇਛਹਿ ਸੋਈ ਫਲੁ ਪਾਵਹਿ ਫਿਰਿ ਦੂੰਖੁ ਨ ਲਾਗੈ ਆਇ ॥	ਬੈਰਾ ੪, ੬, ੧*: ੨	-	੭੨੦
ਜੋ ਇਛਹਿ ਸੋਈ ਫਲੁ ਪਾਵਹਿ ਬਿਰਥੀ ਆਸ ਨ ਜਾਈ ॥	ਸੋਰ ੫, ੭੯, ੧*: ੨	-	੬੨੮
ਜੋ ਇਛਹਿ ਸੋ ਫਲੁ ਪਾਇਸੀ ਗੁਰ ਸਬਦੀ ਲਗੈ ਧਿਆਨੁ ॥	ਕਾਨ ੪, ਵਾਰ ੩ ਸ, ੪, ੧ : ੨	-	੧੩੧੩
ਜੋ ਇਛਨਿ ਸੋ ਪਾਇਦੇ ਹਰਿ ਨਾਮੁ ਧਿਆਵੈ ॥	ਮਾਰੂ ੩, ਵਾਰ, ੧੪ : ੨	-	੧੦੯੧
ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥	ਮਾਰੂ ੫, ਵਾਰ, ੧੦ : ੭	-	੧੦੯੮
ਜੋ ਇਛੇ ਸੋਈ ਫਲੁ ਪਾਏ ਜਿਉ ਰੰਗੁ ਮਜੀਠੈ ਰਾਤਾ ਹੇ ॥	ਮਾਰੂ ੩, ਸੋਲਾ ੮, ੯ : ੩	-	੧੦੫੧
ਜੋ ਇਛੈ ਸੋਈ ਫਲੁ ਪਾਏ ॥	ਧਨਾ ੧, ੪, ੪ : ੨	-	੬੬੧
ਜੋ ਇਛੈ ਸੋਈ ਫਲੁ ਪਾਏ ॥	ਭੈਰ ੫, ੪੪, ੨ : ੧	-	੧੧੪੮
ਜੋ ਇਛੈ ਸੋਈ ਫਲੁ ਪਾਵੈ ॥	ਗਉ ੫, ਸੁਖ ੭, ੬ : ੭	-	੨੭੨
ਜੋ ਇਛੈ ਸੋ ਫਲੁ ਪਾਇਸੀ ਸਭਿ ਘਰੈ ਵਿਚਿ ਜਚਨੀ ॥	ਸੂਹੀ ੩, ਵਾਰ, ੧੮ : ੫	-	੭੯੧
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥	ਗਉ ੪, ਵਾਰ ੧੪ ਸ, ੪, ੧ : ੯	-	੩੦੭
ਜੋ ਇਤੁ ਲਾਹੈ ਲਾਇਅਨੁ ਭਗਤੀ ਦੇਇ ਭੰਡਾਰ ॥	ਆਸਾ ੩, ਅਸ ੩੪, ੩ : ੨	-	੪੨੮
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥	ਸੋਰ ੫, ੧੪, ੨ : ੧	-	੬੧੨
ਜੋ ਇਵ ਬੂਝੈ ਸੁ ਸਹਜਿ ਸਮਾਣਾ ॥	ਪ੍ਰਭਾ ਕਬ, ੧, ੩ : ੨	-	੧੩੪੯
ਜੋਈ ਜੋਈ ਕੀਨੋ ਸੋਈ ਸੋਈ ਦੇਖਿਓ ॥	ਮਲਾ ਰਵਿ, ੩, ੩ : ੨	-	੧੨੯੩
ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ ॥	ਮਲਾ ਰਵਿ, ੩, ੨ : ੧	-	੧੨੯੩
ਜੋ ਏਕ ਛਾਡਿ ਅਨ ਕਤਹਿ ਨ ਜਾਹੂ ॥	ਗਉ ੫, ਬਾਅ, ੪ : ੬	-	੨੫੧
ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ ॥	ਗੋਂਡ ੪, ੨, ੩ : ੧	-	੮੬੦
ਜੋ ਸਹ ਕੰਠਿ ਨ ਲਗੀਆ ਜਲਨੁ ਸੇ ਬਾਹੜੀਆਹਾ ॥	ਵਡ ੧, ੧, ੧ : ੮	-	੫੫੮
ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥	ਸਲੋ ੩, ੫੨ : ੨	-	੧੩੮੦
ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥	ਰਾਮ ੩, ਵਾਰ ੮ ਸ, ੩, ੧ : ੨	-	੯੪੯
ਜੋ ਸਗਲ ਤਿਆਗਿ ਏਕਹਿ ਲਪਟਾਹੀ ॥	ਗਉ ੫, ਬਾਅ, ੨੮ : ੨	-	੨੫੬
ਜੋ ਸਚਿ ਰਤੇ ਤਿਨ ਸਚੋ ਭਾਵੈ ॥	ਮਾਝ ੩, ਅਸ ੩੧, ੪ : ੧	-	੧੨੮
ਜੋ ਸਚਿ ਰਾਤੇ ਤਿਨ ਸਚੀ ਲਿਵ ਲਾਗੀ ॥	ਮਾਝ ੩, ਅਸ ੧੮, ੫ : ੧	-	੧੨੦
ਜੋ ਸਚਿ ਰਾਤੇ ਤਿਨ ਬਹੁੜਿ ਨ ਫੇਰਾ ॥	ਬਿਲਾ ੩, ੫, ੪ : ੩	-	੭੯੮
ਜੋ ਸਚਿ ਲਾਗੇ ਸੇ ਅਨਦਿਨੁ ਜਾਗੇ ਦਰਿ ਸਚੈ ਸੋਭਾ ਪਾਵਣਿਆ ॥	ਮਾਝ ੩, ਅਸ ੩, ੧*: ੨	-	੧੧੦
ਜੋ ਸਚਿ ਲਾਗੇ ਤਿਨ ਸਾਚੀ ਸੋਇ ॥	ਮਾਰੂ ੩, ਸੋਲਾ ੬, ੬ : ੧	-	੧੦੪੯
ਜੋ ਸਚੈ ਲਾਏ ਸੇ ਸਚਿ ਲਗੇ ਨਿਤ ਸਚੀ ਕਾਰ ਕਰੰਨਿ ॥	ਸਿਰੀ ੩, ਅਸ ੨੫, ੮ : ੧	-	੭੦
ਜੋ ਸਜਣ ਭੁਇ ਭਾਰੁ ਥੇ ਸੇ ਕਿਉ ਆਵਹਿ ਅਜੁ ॥	ਸਲੋ ਫਰ, ੬੯ : ੨	-	੧੩੮੧
ਜੋ ਸਤਗੁਰ ਕੀ ਸਰਣਾਗਤੀ ਹਉ ਤਿਨ ਕੈ ਬਲਿ ਜਾਉ ॥	ਸਿਰੀ ੩, ੪੫, ੪ : ੧	-	੩੧
ਜੋ ਸੰਤ ਬੇਦ ਕਹਤ ਪੰਥੁ ਗਾਖਰੋ ਮੋਹ ਮਗਨ ਅਹੰ ਤਾਪ ॥	ਕਾਨ ੫, ੪੪, ੧*: ੨	-	੧੩੦੬

ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥	ਬਿਹਾ ੪, ਵਾਰ, ੧੭ : ੫	੫੫੫
ਜੋ ਹਰਿ ਕੀ ਹਰਿ ਕਥਾ ਸੁਣਾਵੈ ॥	ਗਉ ੪, ੪੦, ੩ : ੧	੧੬੪
ਜੋ ਹਰਿ ਕੀਤਾ ਆਪਣਾ ॥	ਮਾਝ ੫, ਅਸ ੩੯, ੫ : ੧	੧੩੨
ਜੋ ਹਰਿ ਛੋਡਿ ਦੂਜੈ ਭਾਇ ਲਾਗੈ ਓਹੁ ਜੰਮੈ ਤੈ ਮਰਿ ਜਾਇ ॥	ਪ੍ਰਭਾ ੩, ੪, ੩ : ੨	੧੩੩੪
ਜੋ ਹਰਿ ਜਨ ਭਾਵੈ ਸੋ ਕਰੇ ਦਰਿ ਫੇਰੁ ਨ ਪਾਵੈ ਕੋਇ ॥	ਸਿਰੀ ੫, ੭੧, ੪ : ੩	੪੨
ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥	ਸੋਰ ੪, ਵਾਰ, ੧੨ : ੨	੬੪੭
ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ ॥	ਸੋਰ ੪, ਵਾਰ ੨੫ ਸ, ੪, ੧ : ੫	੬੫੨
ਜੋ ਹਰਿ ਨਾਮੁ ਧਿਆਇਦੇ ਸੇ ਹਰਿ ਹਰਿ ਨਾਮਿ ਰਤੇ ਮਨ ਮਾਹੀ ॥	ਸੋਰ ੪, ਵਾਰ, ੧੭ : ੧	੬੪੯
ਜੋ ਹਰਿ ਨਾਮੁ ਧਿਆਇਦੇ ਤਿਨ ਤੋਟਿ ਨ ਆਇਆ ॥	ਸਾਰ ੪, ਵਾਰ, ੨੨ : ੩	੧੨੪੬
ਜੋ ਹਰਿ ਨਾਮੁ ਧਿਆਇਦੇ ਤਿਨ ਦਰਸਨੁ ਪਿਖਾ ॥	ਸੋਰ ੪, ਵਾਰ, ੧੯ : ੨	੬੫੦
ਜੋ ਹਰਿ ਨਾਮੁ ਧਿਆਇਦੇ ਤੇ ਜਨ ਪਰਵਾਨਾ ॥	ਤਿਲੰ ੪, ਅਸ ੨, ੫ : ੧	੭੨੫
ਜੋ ਹਰਿ ਨਾਮੁ ਧਿਆਇਦੇ ਮੇਰੀ ਜਿੰਦੁੜੀਏ ਤਿਨਾ ਪੰਚੇ ਵਸਗਤਿ ਆਏ ਰਾਮ ॥	ਬਿਹਾ ੪, ੩, ੨ : ੧	੫੩੯
ਜੋ ਹਰਿ ਨਾਮੁ ਧਿਆਵਹਿ ਤਿਨ ਡਰੁ ਸਟਿ ਘਤਿਆ ॥	ਸੋਰ ੪, ਵਾਰ, ੯ : ੪	੬੪੬
ਜੋ ਹਰਿ ਪ੍ਰਭ ਕਾ ਮੈ ਦੇਇ ਸਨੇਹਾ ਤਿਸੁ ਮਨੁ ਤਨੁ ਅਪਣਾ ਦੇਵਾ ॥	ਵਡ ੪, ੩, ੪ : ੧	੫੬੧
ਜੋ ਹਰਿ ਪ੍ਰਭ ਭਾਣਾ ਸੋ ਥੀਆ ਧੁਰਿ ਲਿਖਿਆ ਨ ਮੇਟੈ ਕੋਇ ॥	ਸਿਰੀ ੪, ੬੮, ੩ : ੩	੪੧
ਜੋ ਹਰਿ ਪ੍ਰਭ ਭਾਵੈ ਸੋਈ ਹੋਵੈ ਅਵਰੁ ਨ ਕਰਣਾ ਜਾਈ ॥	ਵਡ ੪, ਛੰਤ ੨, ੪ : ੩	੫੭੩
ਜੋ ਹਰਿ ਪ੍ਰਭ ਭਾਵੈ ਸੋ ਥੀਐ ਸਭਿ ਕਰਨਿ ਤੇਰਾ ਕਰਾਇਆ ॥	ਬਿਹਾ ੪, ਵਾਰ, ੧ : ੪	੫੪੮
ਜੋ ਹਰਿ ਪ੍ਰਭ ਭਾਵੈ ਸੋ ਥੀਐ ਜੋ ਹਰਿ ਪ੍ਰਭ ਕਰੇ ਸੁ ਹੋਇ ॥	ਕਾਨ ੪, ਵਾਰ ੨ ਸ, ੪, ੨ : ੩	੧੩੧੩
ਜੋ ਹਰਿ ਭਾਵਹਿ ਭਗਤ ਤਿਨਾ ਹਰਿ ਭਾਵਹਿਗੇ ॥	ਕਲਿ ੪, ੬, ੩ : ੧	੧੩੨੧
ਜੋ ਹਰਿ ਮਹਲੁ ਪਾਵੈ ਗੁਰ ਬਚਨੀ ਤਿਸੁ ਜੇਵਡੁ ਅਵਰੁ ਨਾਹੀ ਕਿਸੈ ਦਾ ਤਾਣੁ ॥	ਗੋਂਡ ੪, ੪, ੧*: ੨	੮੬੧
ਜੋ ਹਰਿ ਮਤਿ ਦੇਇ ਸਾ ਊਪਜੈ ਹੋਰ ਮਤਿ ਨ ਕਾਈ ਰਾਮ ॥	ਵਡ ੩, ਛੰਤ ੬, ੪ : ੧	੫੭੧
ਜੋ ਹਰਿ ਰਾਤੇ ਸੇ ਜਨ ਪਰਵਾਣੁ ॥	ਆਸਾ ੧, ੧੪, ੨ : ੩	੩੫੩
ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥	ਮਾਝ ੫, ਬਾਰਾ, ੪ : ੫	੧੩੪
ਜੋ ਹਲਾਹਲ ਸੋ ਪੀਵੈ ਬਉਰਾ ॥	ਗਉ ੫, ੮੨, ੩ : ੧	੧੮੦
ਜੋ ਹੁਕਮੁ ਨ ਬੂਝੈ ਖਸਮ ਕਾ ਸੋਈ ਨਰੁ ਕਚਾ ॥	ਮਾਰੂ ੩, ਵਾਰ, ੨੨ : ੨	੧੦੯੪
ਜੋ ਹੋਆ ਹੋਵਤ ਸੋ ਜਾਨੈ ॥	ਗਉ ੫, ਸੁਖ ੧੭, ੭ : ੫	੨੮੬
ਜੋ ਹੋਵਨੁ ਸੋ ਦੂਰਿ ਪਰਾਨੈ ॥	ਗਉ ੫, ਸੁਖ ੪, ੪ : ੪	੨੬੭
ਜੋ ਕਹੀਐ ਸੋ ਪ੍ਰਭ ਤੇ ਹੋਈ ॥	ਰਾਮ ੧, ਅਸ ੬, ੧ : ੨	੯੦੫
ਜੋ ਕਛੁ ਕਰੀ ਸੁ ਤੇਰੈ ਹਦੂਰਿ ॥	ਸਿਰੀ ੧, ੩੧, ੨ : ੨	੨੫
ਜੋ ਕਛੁ ਕਰੈ ਸੋਈ ਸੁਖੁ ਮਾਨੁ ॥	ਗਉ ੫, ਸੁਖ ੧੫, ੪ : ੫	੨੮੩
ਜੋ ਕਛੁ ਕੀਨੋ ਸੋਊ ਅਨੇਤਾ ॥	ਗਉ ੫, ਬਾਅ, ੧੬ : ੬	੨੫੩
ਜੋ ਕਮਾਵਨੁ ਸੋਈ ਭੋਗ ॥	ਰਾਮ ੫, ੧੯, ੧ : ੨	੮੮੮
ਜੋ ਕਰਿ ਪਾਇਆ ਸੋਈ ਹੋਗੁ ॥	ਗਉ ੫, ਸੁਖ ੧੬, ੨ : ੨	੨੮੪
ਜੋ ਕਰੈ ਸੋ ਦੁਖੀਆ ਹੋਇ ॥	ਗੋਂਡ ੫, ਅਸ ੧, ੫ : ੨	੮੬੯
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥	ਸਾਰ ੫, ੫੭, ੧*: ੨	੧੨੧੫
ਜੋ ਕਿਛੁ ਅਹੈ ਸਭ ਤੇਰੀ ਰਜਾਇ ॥	ਭੈਰ ੧, ੧, ੧*: ੨	੧੧੨੫
ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੂਖੁ ਲਾਗਾ ਭਾਇ ਦੂਜੈ ॥	ਵਡ ੩, ਅਲਾ ੨, ੩ : ੪	੫੮੩
ਜੋ ਕਿਛੁ ਹਰਿ ਕਰਾਵੈ ਸੁ ਓਇ ਕਰਹਿ ਸਭਿ ਹਰਿ ਕੇ ਅਰਥੀਏ ॥	ਬਿਲਾ ੪, ਵਾਰ, ੬ : ੨	੮੫੧
ਜੋ ਕਿਛੁ ਹੋਆ ਸਭੁ ਕਿਛੁ ਤੁਝ ਤੇ ਤੇਰੀ ਸਭ ਅਸਨਾਈ ॥	ਬਿਲਾ ੧, ੧, ੨ : ੧	੭੯੫
ਜੋ ਕਿਛੁ ਹੋਆ ਸੁ ਤੁਝ ਤੇ ਹੋਗੁ ॥	ਗਉ ੫, ੭੨, ੪ : ੧	੧੭੬
ਜੋ ਕਿਛੁ ਹੋਆ ਸੁ ਤੇਰਾ ਭਾਣਾ ॥	ਪ੍ਰਭਾ ਕਬ, ੧, ੩ : ੧	੧੩੪੯
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥	ਬਿਲਾ ੪, ਵਾਰ ੯ ਸ, ੩, ੧ : ੨	੮੫੩
ਜੋ ਕਿਛੁ ਹੋਇ ਸੁ ਸਹਜੇ ਹੋਇ ਕਹਣਾ ਕਿਛੂ ਨ ਜਾਇ ॥	ਮਲਾ ੧, ਵਾਰ ੮ ਸ, ੩, ੧ : ੫	੧੨੮੧
ਜੋ ਕਿਛੁ ਹੋਵੈ ਸਹਜਿ ਸੁਭਾਇ ॥	ਮਲਾ ੩, ੧੨, ੩ : ੩	੧੨੬੨

ਜੋ ਕਿਛੁ ਕਹਣਾ ਸੁ ਆਪੇ ਕਹੈ ॥	ਗਉ ੫, ਸੁਖ ੨੩, ੬ : ੮	-	੨੯੪
ਜੋ ਕਿਛੁ ਕਹੈ ਸੁ ਭਲਾ ਕਰਿ ਮਾਨੈ ਨਾਨਕ ਨਾਮੁ ਵਖਾਣੈ ॥	ਭੈਰ ੩, ੧੬, ੪ : ੨	-	੧੧੩੨
ਜੋ ਕਿਛੁ ਕਮਾਵੈ ਸੁ ਥਾਇ ਨ ਪਾਈ ॥	ਗਉ ੩, ਅਸ ੨, ੫ : ੨	-	੨੩੦
ਜੋ ਕਿਛੁ ਕਰਹਿ ਸੋਈ ਅਬ ਸਾਰੁ ॥	ਭੈਰ ਕਬ, ੯, ੩ : ੩	-	੧੧੫੯
ਜੋ ਕਿਛੁ ਕਰਹਿ ਸੋਈ ਸੋਈ ਜਾਣੈ ਰਹੈ ਨ ਕਛੂਐ ਛਾਨੀ ॥	ਸੋਰ ੫, ੨੬, ੧*: ੨	-	੬੧੬
ਜੋ ਕਿਛੁ ਕਰਹਿ ਸੋਈ ਪਰੁ ਹੋਇਬਾ ਅਵਰੁ ਨ ਕਰਣਾ ਜਾਇ ॥	ਪ੍ਰਭਾ ੧, ੮, ੧*: ੨	-	੧੩੨੯
ਜੋ ਕਿਛੁ ਕਰਣਾ ਸੁ ਆਪੇ ਕਰਣਾ ਮਸਲਤਿ ਕਾਹੂ ਦੀਨ੍ਹੀ ॥	ਸਾਰ ੫, ਅਸ ੧, ੫ : ੧	-	੧੨੩੫
ਜੋ ਕਿਛੁ ਕਰਣਾ ਸੁ ਕਰਿ ਰਹਿਆ ਅਵਰੁ ਨ ਕਰਣਾ ਜਾਇ ॥	ਸਿਰੀ ੩, ੪੯, ੩ : ੧	-	੩੨
ਜੋ ਕਿਛੁ ਕਰਣਾ ਸੁ ਤੇਰੈ ਪਾਸਿ ॥	ਭੈਰ ੧, ੧, ੨ : ੧	-	੧੧੨੫
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥	ਆਸਾ ੧, ੫, ੩ : ੧	-	੩੫੭
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥	ਰਾਮ ੩, ਅਸ ੫, ੩ : ੧	-	੯੧੨
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥	ਆਸਾ ੧, ੩੬, ੧ : ੨	-	੩੫੯
ਜੋ ਕਿਛੁ ਕਰਣਾ ਸੋ ਕਰਿ ਰਹਿਆ ਬਖਸਣਹਾਰੈ ਬਖਸਿ ਲਇਆ ॥	ਰਾਮ ੧, ਅਸ ੭, ੧੦ : ੨	-	੯੦੭
ਜੋ ਕਿਛੁ ਕਰਤੁ ਹੈ ਸੋਈ ਕੋਈ ਹੈ ਰੇ ਤੈਸੇ ਜਾਇ ਸਮਾਹੀ ॥	ਗਉ ੩, ੩੫, ੧*: ੨	-	੧੬੨
ਜੋ ਕਿਛੁ ਕਰਤੈ ਕਾਰਣੁ ਕੀਨੋ ਮਨਿ ਬੁਰੋ ਨ ਲਾਗਿਓ ॥	ਗਉ ੫, ੧੬੦*, ੩ : ੧	-	੨੧੫
ਜੋ ਕਿਛੁ ਕਰੀ ਸੁ ਤੇਰਾ ਤਾਣੁ ॥	ਆਸਾ ੫, ੫, ੨ : ੩	-	੩੭੧
ਜੋ ਕਿਛੁ ਕਰੇ ਸੁ ਆਪਣ ਭਾਣੈ ॥	ਮਾਰੂ ੧, ਸੋਲਾ ੧੪, ੪ : ੨	-	੧੦੩੪
ਜੋ ਕਿਛੁ ਕਰੇ ਸੁ ਆਪਣ ਭਾਣੈ ॥	ਮਾਰੂ ੫, ਸੋਲਾ ੪, ੯ : ੨	-	੧੦੭੫
ਜੋ ਕਿਛੁ ਕਰੇ ਸੁ ਆਪਿ ਆਪਣ ਭਾਣਿਆ ॥	ਆਸਾ ੫, ੧੦੯, ੩ : ੧	-	੩੯੮
ਜੋ ਕਿਛੁ ਕਰੇ ਸੁ ਆਪੇ ਆਪਿ ॥	ਆਸਾ ੩, ੫੦, ੩ : ੧	-	੩੬੪
ਜੋ ਕਿਛੁ ਕਰੇ ਸੁ ਆਪੇ ਆਪੇ ॥	ਮਾਰੂ ੧, ਸੋਲਾ ੫, ੧੨ : ੨	-	੧੦੨੫
ਜੋ ਕਿਛੁ ਕਰੇ ਸੁ ਆਪੇ ਆਪੈ ॥	ਮਾਝ ੫, ੪੩, ੩ : ੧	-	੧੦੭
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥	ਬੈਰਾ ੪, ੩, ੧ : ੧	-	੭੧੯
ਜੋ ਕਿਛੁ ਕਰੇ ਸੁ ਸਤਿ ਕਰਿ ਮਾਨਹੁ ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥	ਸਾਰ ੪, ੪, ੧*: ੨	-	੧੧੯੯
ਜੋ ਕਿਛੁ ਕਰੇ ਸੋਈ ਪਰੁ ਹੋਗ ॥	ਬਸੰ ੩, ੬, ੪ : ੨	-	੧੧੭੪
ਜੋ ਕਿਛੁ ਕਰੇ ਸੋ ਭਲਾ ਕਰਿ ਮਾਨੀਐ ਹਿਕਮਤਿ ਹੁਕਮੁ ਚੁਕਾਈਐ ॥	ਤਿਲੰ ੧, ੪, ੩ : ੨	-	੭੨੨
ਜੋ ਕਿਛੁ ਕਰੈ ਸਗਲ ਬਿਪਰੀਤਿ ॥	ਗਉ ੫, ੧੪੭, ੨ : ੨	-	੧੯੫
ਜੋ ਕਿਛੁ ਕਰੈ ਸੁ ਆਪਹਿ ਕਰੈ ॥	ਗੋਂਡ ੫, ੫, ੨ : ੪	-	੮੬੩
ਜੋ ਕਿਛੁ ਕਰੈ ਸੁ ਨਿਹਚਉ ਹੋਈ ॥	ਮਾਰੂ ੩, ਸੋਲਾ ੧੯, ੨ : ੧	-	੧੦੬੨
ਜੋ ਕਿਛੁ ਕਰੈ ਸੁ ਪ੍ਰਭ ਕੈ ਰੰਗਿ ॥	ਗਉ ੫, ਸੁਖ ੧੪, ੮ : ੧	-	੨੮੨
ਜੋ ਕਿਛੁ ਕਰੈ ਸੁ ਮਨਿ ਮੇਰੈ ਮੀਠਾ ॥	ਰਾਮ ੫, ੧੬, ੧ : ੩	-	੮੮੭
ਜੋ ਕਿਛੁ ਕਰੈ ਸੋਈ ਸੁਖੁ ਜਾਨਾ ॥	ਰਾਮ ੫, ੨੫, ੧ : ੧	-	੮੯੦
ਜੋ ਕਿਛੁ ਕਰੈ ਸੋਈ ਪ੍ਰਭ ਮਾਨਹਿ ਓਇ ਰਾਮ ਨਾਮ ਰੰਗਿ ਰਾਤੇ ॥	ਸੂਹੀ ੫, ੫੧, ੧ : ੧	-	੭੪੮
ਜੋ ਕਿਛੁ ਕਰੈ ਸੋਈ ਭਲ ਹੋਸੀ ਹਰਿ ਧਿਆਵਹੁ ਅਨਦਿਨੁ ਨਾਮੁ ਮੁਰਾਰਿ ॥	ਭੈਰ ੪, ੫, ੩ : ੨	-	੧੧੩੫
ਜੋ ਕਿਛੁ ਕਰੈ ਸੋਈ ਭਲ ਜਨ ਕੈ ਅਤਿ ਨਿਰਮਲ ਦਾਸ ਕੀ ਜੁਗਤਾ ॥	ਆਸਾ ੫, ੭੧, ੧*: ੨	-	੩੮੮
ਜੋ ਕਿਛੁ ਕਰੈ ਸੋਈ ਭਲ ਮਾਨਉ ਤਾ ਮਨੁ ਸਹਜਿ ਸਮਾਣਾ ॥	ਸੂਹੀ ੫, ਛੰਤ ੮, ੧ : ੪	-	੭੮੨
ਜੋ ਕਿਛੁ ਕਰੈ ਸੋਈ ਭਲ ਮਾਨੈ ॥	ਸੂਹੀ ੫, ੨੧, ੩ : ੧	-	੭੪੧
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥	ਆਸਾ ੧, ੩੭, ੧ : ੨	-	੩੫੯
ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥	ਗੂਜ ੫, ੬, ੨ : ੧	-	੪੯੬
ਜੋ ਕਿਛੁ ਕੀਆ ਸੁ ਆਪੈ ਆਪੈ ॥	ਪ੍ਰਭਾ ਨਾਮ, ੩, ੩ : ੨	-	੧੩੫੧
ਜੋ ਕਿਛੁ ਕੀਆ ਸੋ ਹਰਿ ਕੀਆ ਹਰਿ ਕੀ ਵਡਿਆਈ ॥	ਗਉ ੪, ੪੬, ੩ : ੧	-	੧੬੬
ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ ॥	ਸਲੋ ਕਬ, ੧੦੧ : ੨	-	੧੩੬੯
ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥	ਗਉ ੫, ਸੁਖ ੧੨, ੬ : ੫	-	੨੭੯
ਜੋ ਕਿਛੁ ਕੀਨੋ ਸੁ ਪ੍ਰਭੂ ਰਜਾਇ ॥	ਮਲਾ ੧, ਅਸ ੪, ੭ : ੧	-	੧੨੭੫
ਜੋ ਕਿਛੁ ਕੀਨ੍ਹਸਿ ਪ੍ਰਭੂ ਰਜਾਇ ॥	ਬਸੰ ੧, ਅਸ ੧, ੪ : ੩	-	੧੧੮੭
ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕੁ ਠਾਕੁਰ ਹੀ ਸੰਗਿ ਜਾਹਰੁ ਜੀਉ ॥	ਮਾਝ ੫, ੨੫, ੩ : ੩	-	੧੦੨
ਜੋ ਕਿਛੁ ਪਾਇਆ ਸੁ ਏਕਾ ਵਾਰ ॥	ਜਪੁ ੧, ੩੧ : ੨	-	੭

ਜੋ ਕਿਛੁ ਬੋਲੀਐ ਸਭੁ ਖਤੋ ਖਤਾ ॥	ਆਸਾ ੧, ੯, ੨ : ੨	-	੩੫੧
ਜੋ ਕਿਛੁ ਵਰਤੈ ਸਭ ਤੇਰਾ ਭਾਣਾ ॥	ਗਉ ੫, ੧੩੫, ੩ : ੧	-	੧੯੩
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥	ਗਉ ੧, ੨. ੧ : ੪	-	੧੫੧
ਜੋ ਕਿਛੁ ਵਰਤੈ ਸਭ ਤੇਰੀ ਰਜਾਇ ॥	ਪ੍ਰਭਾ ੧, ੫, ੧*: ੨	-	੧੩੨੮
ਜੋ ਕਿਛੁ ਵਰਤੈ ਤੁਧੈ ਸਲਾਹੀਂ ਸਭ ਤੇਰੀ ਵਡਿਆਈ ॥	ਪ੍ਰਭਾ ੧, ਅਸ ੪, ੫ : ੨	-	੧੩੪੪
ਜੋ ਕੀਚੈ ਸੋ ਹਰਿ ਜਾਣਦਾ ਮੇਰੇ ਮਨ ਹਰਿ ਚੇਤੁ ॥	ਸਿਰੀ ੪, ਵਾਰ, ੫ : ੨	-	੮੪
ਜੋ ਕੀਜੈ ਸੋ ਬੰਧਨੁ ਪੈਰੇ ॥	ਮਾਰੂ ੫, ਸੋਲਾ ੫, ੫ : ੨	-	੧੦੭੫
ਜਾ ਕੀ ਧੀਰਕ ਇਸੁ ਮਨਹਿ ਸਧਾਰੇ ॥	ਸੂਹੀ ੫, ੧੩, ੩ : ੧	-	੭੩੯
ਜੋ ਕੀਨੋ ਸੋ ਤੁਮਹਿ ਕਰਾਇਓ ਸਰਣਿ ਸਹਾਈ ਸੰਤਹ ਤਨਾ ॥	ਮਾਰੂ ੫, ਸੋਲਾ ੯, ੧੩ : ੩	-	੧੦੮੦
ਜੋ ਕੀਨ੍ਹੀ ਕਰਤਾਰਿ ਸਾਈ ਭਲੀ ਗਲ ॥	ਰਾਮ ੫, ਵਾਰ, ੧੬ : ੫	-	੯੬੪
ਜੋ ਖਿਨ ਮਹਿ ਊਨੇ ਸੁਭਰ ਭਰਾਹੂ ॥	ਗਉ ੫, ਬਾਅ, ੪੯ : ੨	-	੨੬੦
ਜੋ ਖੋਜੈ ਸੋ ਬਹੁਰਿ ਨ ਹੋਈ ॥	ਗਉ ਕਬ, ਬਾਅ, ੪੦ : ੨	-	੩੪੨
ਜੋਗ ਅਭਿਆਸ ਕਰਮ ਧ੍ਰਮ ਕਿਰਿਆ ॥	ਗਉ ੫, ਸੁਖ ੩, ੧ : ੩	-	੨੬੫
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਤ ਬ੍ਰਾਹਮਣਹ ॥	ਸਸ ੧, ੩ : ੧	-	੧੩੫੩
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥	ਆਸਾ ੧, ਵਾਰ ੧੨ ਸ, ੨, ੩ : ੧	-	੪੬੯
ਜੋਗ ਸਿਧ ਆਸਣ ਚਉਰਾਸੀਹ ਏ ਭੀ ਕਰਿ ਕਰਿ ਰਹਿਆ ॥	ਸੋਰ ੫, ਅਸ ੩, ੬ : ੧	-	੬੪੨
ਜੋਗ ਗਿਆਨ ਸਿਧ ਸੁਖ ਜਾਨੇ ॥	ਗਉ ੫, ੧੧੧*, ੩ : ੨	-	੨੦੨
ਜੋਗ ਗਿਆਨ ਧਿਆਨ ਸੇਖਨਾਗੈ ਸਗਲ ਜਪਹਿ ਤਰੰਗੀ ॥	ਕਲਿ ੫, ੩, ੨ : ੧	-	੧੩੨੨
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥	ਬਿਲਾ ੯, ੨, ੧ : ੨	-	੮੩੧
ਜੋਗ ਜੁਗਤਿ ਇਵ ਪਾਵਸਿਤਾ ॥	ਗਉ ੧, ੧੫, ੧*: ੧	-	੧੫੫
ਜੋਗ ਜੁਗਤਿ ਸਚਿ ਰਹੈ ਸਮਾਇ ॥	ਰਾਮ ੧, ਸਿਗੋ, ੩੪ : ੨	-	੯੪੧
ਜੋਗ ਜੁਗਤਿ ਸੁਨਿ ਆਇਓ ਗੁਰ ਤੇ ॥	ਗਉ ੫, ੧੩੨*, ੧*: ੧	-	੨੦੮
ਜੋਗ ਜੁਗਤਿ ਕੀ ਇਹੈ ਪਾਂਇ ॥	ਬਸੰ ੧, ਅਸ ੫, ੫ : ੨	-	੧੧੮੯
ਜੋਗ ਜੁਗਤਿ ਕੀ ਕੀਮਤਿ ਪਾਵੈ ॥	ਗਉ ੧, ਅਸ ੬, ੨ : ੨	-	੨੨੩
ਜੋਗ ਜੁਗਤਿ ਕੀ ਕੀਮਤਿ ਪਾਵੈ ॥	ਬਿਲਾ ੧, ਥਿਤੀ, ੧੮ : ੪	-	੮੪੦
ਜੋਗ ਜੁਗਤਿ ਗਿਆਨ ਭੁਗਤਿ ਸੁਰਤਿ ਸਬਦ ਤਤ ਬੇਤੇ ਜਪੁ ਤਪੁ ਅਖੰਡਲੀ ॥	ਕਲਿ ੫, ੫, ੨ : ੧	-	੧੩੨੨
ਜੋਗ ਜੁਗਤਿ ਜਗਜੀਵਨੁ ਸੋਈ ॥	ਰਾਮ ੧, ਓਅੰ, ੧੫ : ੬	-	੯੩੧
ਜੋਗ ਦਾਨ ਅਨੇਕ ਕਿਰਿਆ ਲਗਿ ਚਰਣ ਕਮਲਹ ਸਾਧੀਐ ॥	ਰਾਮ ੫, ਛੰਤ ੩, ੧ : ੪	-	੯੨੫
ਜੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ॥	ਕਾਨ ੫, ੫੦, ੧*: ੨	-	੧੩੦੮
ਜੋਗ ਧਿਆਨਿ ਗੁਰ ਗਿਆਨਿ ਬਿਨਾ ਪ੍ਰਭ ਅਵਰੁ ਨ ਜਾਣੈ ॥	ਸਵ ੧, ਕਲ੍ਯ, ੮ : ੪	-	੧੩੯੦
ਜੋਗ ਬਿਨੋਦ ਸ੍ਵਾਦ ਆਨੰਦਾ ॥	ਪ੍ਰਭਾ ੧, ੧੪, ੨ : ੧	-	੧੩੩੧
ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥	ਭੈਰ ੫, ੧੫, ੨ : ੧	-	੧੧੩੯
ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥	ਸੋਰ ੪, ੬, ੪ : ੩	-	੬੦੭
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਹਉ ਤਿਨ ਕੈ ਸਦ ਬਲਿਹਾਰੈ ਜਾਉ ॥	ਧਨਾ ੪, ੧੦, ੧*: ੨	-	੬੬੯
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥	ਕਾਨ ੪, ਵਾਰ, ੫ : ੩	-	੧੩੧੫
ਜੋਗੀ ਅੰਦਰਿ ਜੋਗੀਆ ॥	ਸਿਰੀ ੧, ਅਸ ੨੮, ੧ : ੧	-	੭੧
ਜੋਗੀਆ ਮਤਵਾਰੋ ਰੇ ॥	ਰਾਮ ੫, ੧੨, ੧*: ੨	-	੮੮੬
ਜੋਗੀ ਸਬਦੁ ਅਨਾਹਦੁ ਵਾਵੈ ॥	ਮਾਰੂ ੧, ਸੋਲਾ ੧੯, ੮ : ੨	-	੧੦੪੦
ਜੋਗੀਸਰ ਪਾਵਹਿ ਨਹੀ ਤੁਅ ਗੁਣ ਕਥਨੁ ਅਪਾਰ ॥	ਗਉ ਰਵਿ, ੧, ੩ : ੧	-	੩੪੬
ਜੋਗੀ ਸੁੰਨਿ ਧਿਆਵਨ੍ਹਿ ਜੇਤੇ ਅਲਖ ਨਾਮੁ ਕਰਤਾਰੁ ॥	ਆਸਾ ੧, ਵਾਰ ੬ ਸ, ੧, ੧ : ੫	-	੪੬੫
ਜੋਗੀ ਹਰਿ ਦੇਹੁ ਮਤੀ ਉਪਦੇਸੁ ॥	ਆਸਾ ੪, ੬੧, ੧*: ੧	-	੩੬੮
ਜੋਗੀ ਹੋਵਾ ਜਗਿ ਭਵਾ ਘਰਿ ਘਰਿ ਭੀਖਿਆ ਲੇਉ ॥	ਮਾਰੂ ੩, ਵਾਰ ੯ ਸ, ੩, ੧ : ੧	-	੧੦੮੯
ਜੋਗੀ ਹੋਵੈ ਜੋਗਵੈ ਭੋਗੀ ਹੋਵੈ ਖਾਇ ॥	ਸੂਹੀ ੧, ੭, ੧ : ੧	-	੭੩੦
ਜੋਗੀ ਕਉ ਕੈਸਾ ਡਰੁ ਹੋਇ ॥	ਗਉ ੧, ਅਸ ੭, ੧*: ੧	-	੨੨੩
ਜੋਗੀ ਕਹਹਿ ਜੋਗੁ ਭਲ ਮੀਠਾ ਅਵਰੁ ਨ ਦੂਜਾ ਭਾਈ ॥	ਗਉ ਕਬ, ਅਸ ੫੧, ੧ : ੧	-	੩੩੪

ਜੋ ਗੁਰ ਦੀਸੈ ਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥	ਸੂਹੀ ੧, ਕੁਚ, ੩ : ੧੩	੭੬੩
ਜੋ ਗੁਰਮੁਖਿ ਸਾਦ ਚਖਹਿ ਰਾਮ ਨਾਮਾ ਸਭ ਅਨ ਰਸ ਸਾਦ ਬਿਸਾਰੇ ॥	ਨਟ ੪, ਅਸ ੧, ੫ : ੨	੯੮੦
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਹਉ ਕੁਰਬਾਣਾ ॥	ਸਿਰੀ ੪, ਵਾਰ, ੪ : ੪	੮੪
ਜੋ ਗੁਰਮੁਖਿ ਹਰਿ ਆਰਾਧਦੇ ਤਿਨ ਚੂਕੀ ਜਮ ਕੀ ਜਗਤ ਕਾਣਿ ॥	ਸੋਰ ੪, ਵਾਰ, ੨੨ : ੫	੬੫੧
ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥	ਸੋਰ ੪, ਵਾਰ, ੧੩ : ੩	੬੪੭
ਜੋ ਗੁਰਮੁਖਿ ਨਾਮੁ ਧਿਆਇਦੇ ਤਿਨ ਦਰਸਨੁ ਦੀਜੈ ॥	ਤਿਲੰ ੪, ਅਸ ੨, ੧੨ : ੧	੭੨੬
ਜੋ ਗੁਰਮੁਖਿ ਨਾਮੁ ਧਿਆਇਦੇ ਤਿਨੀ ਚੜੀ ਚਵਗਣਿ ਵੰਨੀ ॥	ਵਡ ੪, ਵਾਰ, ੧੨ : ੫	੫੯੧
ਜੋ ਗੁਰਮੁਖਿ ਪਿਆਰਾ ਸੇਵਦੇ ਤਿਨ ਹਰਿ ਫਲੁ ਪਾਵੈ ॥	ਤਿਲੰ ੪, ਅਸ ੨, ੬ : ੨	੭੨੫
ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥	ਸੋਰ ੫, ਅਸ ੨, ੩ : ੪	੬੪੧
ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥	ਸੋਰ ੫, ਅਸ ੨, ੪ : ੪	੬੪੧
ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨਾ ਪੂਰੀ ਪਾਇ ॥	ਸੋਰ ੫, ਅਸ ੨, ੫ : ੪	੬੪੧
ਜੋ ਗੁਰਿ ਦੀਆ ਸੁ ਮਨ ਕੈ ਕਾਮਿ ॥	ਗਉ ੫, ੭੪, ੧*: ੧	੧੭੭
ਜੋ ਗੁਰੁ ਕਹੈ ਸੋਈ ਪਰੁ ਕੀਜੈ ਤਿਸਨਾ ਅਗਨਿ ਬੁਝਾਈਐ ॥	ਗਉ ੩, ਛੰਤ ੧, ੧ : ੪	੨੪੩
ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ ॥	ਧਨਾ ੪, ੪, ੧*: ੨	੬੬੭
ਜੋ ਗੁਰੁ ਕਹੈ ਸੋਈ ਭਲ ਮੀਠਾ ਮਨ ਕੀ ਮਤਿ ਤਿਆਗਿ ॥	ਪ੍ਰਭਾ ੫, ੬, ੧*: ੨	੧੩੩੯
ਜੋ ਗੁਰੁ ਗੋਪੇ ਆਪਣਾ ਸੁ ਭਲਾ ਨਾਹੀ ਪੰਚਹੁ ਓਨਿ ਲਾਹਾ ਮੂਲੁ ਸਭੁ ਗਵਾਇਆ ॥	ਗਉ ੪, ਵਾਰ ੮ ਸ, ੪, ੨ : ੬	੩੦੪
ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ ॥	ਆਸਾ ਫਰ, ੨, ੩ : ੨	੪੮੮
ਜੋ ਗੁਰੁ ਗੁਰੁ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥	ਸਵ ੪, ਨਲ੍ਯ, ੭ : ੫	੧੩੯੯
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥	ਸਵ ੪, ਨਲ੍ਯ, ੭ : ੬	੧੩੯੯
ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ॥	ਗੂਜ ਜੈਦੇ, ੧, ੪ : ੨	੫੨੬
ਜੋਗੈ ਕਾ ਮਾਰਗੁ ਬਿਖਮੁ ਹੈ ਜੋਗੀ ਜਿਸ ਨੋ ਨਦਰਿ ਕਰੇ ਸੋ ਪਾਏ ॥	ਰਾਮ ੩, ਅਸ ੧, ੧੧ : ੧	੯੦੯
ਜੋ ਘਰੁ ਛਡਿ ਗਵਾਵਣਾ ਸੋ ਲਗਾ ਮਨ ਮਾਹਿ ॥	ਸਿਰੀ ੫, ੭੩, ੩ : ੧	੪੩
ਜੋ ਚਾਹਉ ਸੋਈ ਸੋਈ ਪਾਵਉ ਆਸਾ ਮਨਸਾ ਪੂਰਉ ਜਪਿ ਪ੍ਰਭ ਕਉ ॥	ਜੈਤ ੫, ੩, ੩ : ੧	੭੦੦
ਜੋ ਚਾਹਹਿ ਸੋਈ ਮਿਲੈ ਨਾਨਕ ਹਰਿ ਗੁਨ ਗਾਇ ॥	ਗਉ ੫, ਥਿਤੀ, ੧ : ੮	੨੯੬
ਜੋ ਚਾਹਤ ਸੋਈ ਹਰਿ ਕੀਓ ਮਨ ਬਾਂਛਤ ਫਲ ਪਾਏ ॥	ਸਾਰ ੫, ੮, ੧ : ੨	੧੨੦੪
ਜੋ ਚਾਹਤ ਸੋਈ ਜਬ ਪਾਇਆ ॥	ਗਉ ੫, ੧੧੦*, ੪ : ੧	੨੦੨
ਜੋ ਚਾਹਤ ਸੋਈ ਮਨਿ ਪਾਇਓ ॥	ਬੈਰਾ ੫, ੧, ੧ : ੧	੭੨੦
ਜੋ ਚਾਹਤ ਸੋ ਗੁਰੂ ਮਿਲਾਇਓ ॥	ਸੋਰ ੫, ੬੧, ੪*: ੨	੬੨੪
ਜੋ ਚਾਖੈ ਸੋ ਨਿਰਮਲੁ ਹੋਇ ॥	ਧਨਾ ੩, ੨, ੨ : ੨	੬੬੪
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥	ਸਲੋ ਕਬ, ੨੧ : ੨	੧੩੬੫
ਜੋ ਚਿਤੁ ਲਾਇ ਪੂਜੇ ਗੁਰ ਮੂਰਤਿ ਸੋ ਮਨ ਇਛੇ ਫਲ ਪਾਵੈ ॥	ਗਉ ੪, ਵਾਰ ੮ ਸ, ੪, ੧ : ੪	੩੦੩
ਜੋ ਛਡਨਾ ਸੁ ਅਸਥਿਰੁ ਕਰਿ ਮਾਨੈ ॥	ਗਉ ੫, ਸੁਖ ੪, ੪ : ੩	੨੬੭
ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥	ਸਾਰ ੪, ੧੨, ੨ : ੧	੧੨੦੨
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥	ਗੂਜ ੪, ੪, ੪ : ੧	੪੯੩
ਜੋ ਜਨ ਗਾਇ ਧਿਆਇ ਜਸੁ ਠਾਕੁਰ ਤਾਸੁ ਪ੍ਰਭੂ ਹੈ ਥਾਨਾਨਾਂ ॥	ਗਉ ਕਬ, ਅਸ ੭੪, ੩ : ੧	੩੩੯
ਜੋ ਜਨ ਜਾਨਿ ਭਜਹਿ ਅਬਿਗਤ ਕਉ ਤਿਨ ਕਾ ਕਛੂ ਨ ਨਾਸਾ ॥	ਸੂਹੀ ਕਬ, ੪, ੪ : ੧	੭੯੩
ਜੋ ਜਨ ਜਾਨਿ ਭਜਹਿ ਪੁਰਖੋਤਮੁ ਤਾ ਚੀ ਅਬਿਗਤੁ ਬਾਣੀ ॥	ਪ੍ਰਭਾ ਨਾਮ, ੧, ੪ : ੧	੧੩੫੧
ਜੋ ਜਨ ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥	ਧਨਾ ਧੰਨਾ, ੪, ੧*: ੨	੬੯੫
ਜੋ ਜਨ ਦੀਨ ਭਏ ਗੁਰ ਆਗੈ ਤਿਨ ਕੇ ਦੂਖ ਨਿਵਾਰੇ ॥	ਸਾਰ ੪, ੩, ੧ : ੧	੧੧੯੯
ਜੋ ਜਨ ਧਿਆਵਹਿ ਹਰਿ ਹਰਿ ਨਾਮਾ ॥	ਗਉ ੪, ੪੦, ੨ : ੧	੧੬੪
ਜੋ ਜਨ ਪਰਮਿਤਿ ਪਰਮਨੁ ਜਾਨਾ ॥	ਗਉ ਕਬ, ੧੦, ੧ : ੧	੩੨੫
ਜੋ ਜਨ ਪਾਰਬ੍ਰਹਮਿ ਅਪਨੇ ਕੀਨੇ ਤਿਨ ਕਾ ਬਾਹੁਰਿ ਕਛੁ ਨ ਬੀਚਾਰੇ ॥	ਟੋਡੀ ੫, ੩੦, ੨ : ੧	੭੧੮
ਜੋ ਜਨ ਪੀਰਿ ਨਿਵਾਜਿਆ ਤਿੰਨ੍ਹਾ ਅੰਚ ਨ ਲਾਗ ॥	ਸਲੋ ੫, ੮੨ : ੨	੧੩੮੨
ਜੋ ਜਨ ਪ੍ਰਭਿ ਅਪੁਨੇ ਕਰੇ ਨਾਨਕ ਤੇ ਧਨਿ ਧੰਨਿ ॥	ਗਉ ੫, ਬਾਅ, ੨੮ ਸ: ੨	੨੫੫

ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋਹਾਇ ॥	ਰਾਮ ੪, ੨, ੧*: ੨	-	੮੮੧
ਜੋ ਜੋ ਸੁਨੈ ਪੇਖੈ ਲਾਇ ਸਰਧਾ ਤਾ ਕਾ ਜਨਮ ਮਰਨ ਦੂਖੁ ਭਾਗੈ ॥	ਆਸਾ ੫, ੪੩, ੪ : ੧	-	੩੮੧
ਜੋ ਜੋ ਸੁਨੈ ਰਾਮ ਜਸੁ ਨਿਰਮਲ ਤਾ ਕਾ ਜਨਮ ਮਰਣ ਦੁਖੁ ਨਾਸਾ ॥	ਸਾਰ ੫, ੨੩, ੨ : ੧	-	੧੨੦੮
ਜੋ ਜੋ ਹੁਕਮੁ ਭਇਓ ਸਾਹਿਬ ਕਾ ਸੋ ਮਾਥੈ ਲੇ ਮਾਨਿਓ ॥	ਮਾਰੂ ੫, ੫, ੩ : ੨	-	੧੦੦੦
ਜੋ ਜੋ ਹੋਇ ਸੋਈ ਸੁਖੁ ਮਾਨੈ ॥	ਗਉ ੫, ਸੁਖ ੨੩, ੪ : ੭	-	੨੯੪
ਜੋ ਜੋ ਕਹੈ ਸੁਣੈ ਸੋ ਮੁਕਤਾ ਹਮ ਤਿਸ ਕੈ ਸਦ ਕੁਰਬਾਨੀ ॥	ਧਨਾ ੪, ੩, ੧ : ੨	-	੬੬੭
ਜੋ ਜੋ ਕਹੈ ਸੁ ਮੁਕਤਾ ਹੋਇ ॥	ਗਉ ੫, ਸੁਖ ੭, ੭ ਸ: ੨	-	- ੨੭੧
ਜੋ ਜੋ ਕਹੈ ਸੋਈ ਭਲ ਮਾਨਉ ਨਾਹਿ ਨ ਕਾ ਬੋਲ ਕਰਤ ॥	ਦੇਵ ੫, ੩, ੧ : ੧	-	੫੨੯
ਜੋ ਜੋ ਕਹੈ ਠਾਕੁਰ ਪਹਿ ਸੇਵਕੁ ਤਤਕਾਲ ਹੋਇ ਆਵੈ ॥	ਆਸਾ ੫, ੧੨੯, ੧*: ੨	-	੪੦੩
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥	ਕਾਨ ੫, ੧੨, ੨ : ੧	-	੧੩੦੦
ਜੋ ਜੋ ਕਰਤੇ ਅਹੰਮੇਉ ਝੜਿ ਧਰਤੀ ਪੜਤੇ ॥	ਗਉ ੪, ਵਾਰ, ੩੨ : ੮	-	੩੧੭
ਜੋ ਜੋ ਕਰਮ ਕੀਓ ਲਾਲਚ ਲਗਿ ਤਿਹ ਤਿਹ ਆਪੁ ਬੰਧਾਇਓ ॥	ਜੈਤ ੯, ੧, ੧*: ੨	-	੭੦੨
ਜੋ ਜੋ ਕਰਮ ਕੀਏ ਹਉ ਹਉਮੈ ਤੇ ਤੇ ਭਏ ਅਜਾਏ ॥	ਮਾਰੂ ੫, ੩, ੧ : ੨	-	੯੯੯
ਜੋ ਜੋ ਕਰਮ ਕੀਏ ਲਾਲਚ ਸਿਉ ਤੇ ਫਿਰਿ ਗਰਹਿ ਪਰਿਓ ॥	ਗਉ ਕਬ, ਅਸ ੫੯, ੧ : ੨	-	੩੩੬
ਜੋ ਜੋ ਕਰੈ ਸੋਊ ਫੁਨਿ ਹੋਊ ॥	ਗਉ ੫, ਬਾਅ, ੮ : ੬	-	੨੫੧
ਜੋ ਜੋ ਕਰੈ ਸੋਈ ਮਾਨਿ ਲੇਹੁ ॥	ਰਾਮ ੫, ੪੨, ੨ : ੧	-	੮੯੬
ਜੋ ਜੋ ਕਰੈ ਅਵਗਿਆ ਜਨ ਕੀ ਹੋਇ ਗਇਆ ਤਤ ਛਾਰ ॥	ਧਨਾ ੫, ੫੨, ੧ : ੨	-	੬੮੩
ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥	ਬਿਲਾ ੫, ੩੭, ੨ : ੨	-	੮੦੯
ਜੋ ਜੋ ਕੀਨੋ ਸੋ ਤੁਮ੍ ਜਾਨਿਓ ਪੇਖਿਓ ਠਉਰ ਨਾਹੀ ਕਛੁ ਢੀਠ ਮੁਕਰਨ ॥	ਬਿਲਾ ੫, ੧੧੮, ੧ : ੧	-	੮੨੮
ਜੋ ਜੋ ਕੀਨੋ ਹਮ ਤਿਸ ਕੇ ਦਾਸ ॥	ਰਾਮ ੫, ੧੬, ੩ : ੧	-	੮੮੭
ਜੋ ਜੋ ਗਰਬੁ ਕਰੇ ਸੋ ਜਾਇ ॥	ਗੋਂਡ ੫, ੨੦, ੨ : ੩	-	੮੬੮
ਜੋ ਜੋ ਚਿਤਵਹਿ ਸਾਧ ਜਨ ਸੋ ਲੇਤਾ ਮਾਨਿ ॥	ਬਿਲਾ ੫, ੬੬, ੧*: ੨	-	੮੧੭
ਜੋ ਜੋ ਚਿਤਵੇ ਦਾਸੁ ਹਰਿ ਮਾਈ ॥	ਗਉ ੫, ੧੧੪*, ੧ : ੧	-	੨੦੨
ਜੋ ਜੋ ਜਪੈ ਸੁ ਹੋਇ ਪੁਨੀਤ ॥	ਗਉ ੫, ਸੁਖ ੨੦, ੭ : ੭	-	੨੯੦
ਜੋ ਜੋ ਜਪੈ ਸੋਈ ਗਤਿ ਪਾਵੈ ਜਿਉ ਧ੍ਰੂ ਪ੍ਰਹਿਲਾਦੁ ਸਮਾਵੈਗੋ ॥	ਕਾਨ ੪, ਅਸ ੨, ੧*: ੨	-	੧੩੦੮
ਜੋ ਜੋ ਜਪੈ ਸੋਈ ਵਡਭਾਗੀ ਬਹੁੜਿ ਨ ਜੋਨੀ ਪਾਵਣਾ ॥	ਮਾਰੂ ੫, ਸੋਲਾ ੧੪, ੬ : ੩	-	੧੦੮੬
ਜੋ ਜੋ ਜਪੈ ਤਿਸ ਕੀ ਗਤਿ ਹੋਇ ॥	ਗਉ ੫, ਸੁਖ ੯, ੫ : ੩	-	੨੭੪
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥	ਸੂਹੀ ੫, ੩੭, ੧*: ੨	-	੭੪੪
ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ			
ਮਾਣਸ ਜਨਮੁ ਸੰਜੋਗਿ ਪਾਇਆ ॥	ਧਨਾ ੫, ਅਸ ੧, ੧ : ੧	-	੬੮੬
ਜੋ ਜੋ ਤਰਿਓ ਪੁਰਾਤਨੁ ਨਵਤਨੁ ਭਗਤਿ ਭਾਇ ਹਰਿ ਦੇਵਾ ॥	ਸਾਰ ੫, ੭੫, ੨ : ੧	-	੧੨੧੯
ਜੋ ਜੋ ਤੇਰੇ ਭਗਤ ਦੁਖਾਏ ਓਹੁ ਤਤਕਾਲ ਤੁਮ ਮਾਰਾ ॥	ਧਨਾ ੫, ੪੪, ੧ : ੨	-	੬੮੧
ਜੋ ਜੋ ਦਿਤਾ ਖਸਮਿ ਸੋਈ ਸੁਖੁ ਪਾਇਆ ॥	ਗੂਜ ੫, ਵਾਰ ੨੦ ਸ, ੫, ੨ : ੬	-	੫੨੩
ਜੋ ਜੋ ਦੀਸੈ ਸੋ ਸੋ ਰੋਗੀ ॥	ਭੈਰ ੫, ੨੦, ੧*: ੧	-	੧੧੪੦
ਜੋ ਜੋ ਦੀਸੈ ਵਡਾ ਵਡੇਰਾ ਸੋ ਸੋ ਖਾਕੂ ਰਲਸੀ ॥	ਸੋਰ ੫, ੧, ੧ : ੨	-	੬੦੮
ਜੋ ਜੋ ਦੀਨੋ ਸੁ ਨਾਨਕ ਲੀਨੋ ॥	ਗਉ ੫, ਬਾਅ, ੧੭ : ੮	-	੨੫੩
ਜੋ ਜੋ ਨਾਮੁ ਜਪੈ ਅਪਰਾਧੀ ਸਭਿ ਤਿਨ ਕੇ ਦੋਖ ਪਰਹਰੇ ॥	ਮਾਰੂ ੪, ੧, ੩ : ੧	-	੯੯੫,
ਜੋ ਜੋ ਨਿੰਦ ਕਰੇ ਸੰਤਨ ਕੀ ਤਿਉ ਸੰਤਨ ਸੁਖੁ ਮਾਨਾ ॥	ਆਸਾ ੫, ੪੧, ੩ : ੨	-	੩੮੧
ਜੋ ਜੋ ਨਿੰਦ ਕਰੈ ਇਨ ਗ੍ਰਿਹਨ ਕੀ ਤਿਸੁ ਆਗੈ ਹੀ ਮਾਰੈ ਕਰਤਾਰ ॥	ਬਿਲਾ ੫, ੨੭, ੧ : ੧	-	੮੦੭
ਜੋ ਜੋ ਪੀਵੈ ਸੋ ਤ੍ਰਿਪਤਾਵੈ ॥	ਮਾਝ ੫, ੨੨, ੨ : ੧	-	੧੦੧
ਜੋ ਜੋ ਪੇਖੈ ਸੁ ਬ੍ਰਹਮ ਗਿਆਨੁ ॥	ਭੈਰ ੫, ੫੬, ੩ : ੨	-	੧੧੫੨
ਜੋ ਜੋ ਭਗਤੁ ਹੋਇ ਸੋ ਪੂਜਹੁ ਭਰਮਨ ਭਰਮੁ ਚੁਕਾਵੈਗੋ ॥	ਕਾਨ ੪; ਅਸ ੨, ੬ : ੨	-	੧੩੦੯
ਜੋ ਜੋ ਭਜਨੁ ਕਰੈ ਸਾਧੂ ਸੰਗਿ ਤਾ ਕੇ ਦੂਖ ਬਿਦਾਰੇ ॥	ਮਲਾ ੫, ੧੩, ੧ : ੨	-	੧੨੬੯
ਜੋ ਜੋ ਮਿਲੈ ਸਾਧੂ ਜਨ ਸੰਗਤਿ ਧਨੁ ਧੰਨਾ ਜਟੁ ਸੈਣੁ			
ਮਿਲਿਆ ਹਰਿ ਦਈਆ ॥	ਬਿਲਾ ੪, ਅਸ ੪, ੭ : ੨	-	੮੩੫
ਜੋ ਜੋ ਰਚਿਓ ਸੁ ਤਿਸਹਿ ਧਿਆਤਿ ॥	ਗਉ ੫, ਸੁਖ ੨੨, ੩ : ੬	-	੨੯੨
ਜੋ ਜੋ ਵੰਞੈ ਡੀਹੜਾ ਸੋ ਉਮਰ ਹਥ ਪਵੰਨਿ ॥	ਸਲੋ ਫਰ, ੮੯ : ੨	-	੧੩੮੨

ਜੋਤੀ ਜੋਤਿ ਮਿਲੀ ਸੁਖੁ ਪਾਇਆ ਜਨ ਨਾਨਕ ਇਕੁ ਪਸਾਰਿਆ ਜੀਉ ॥	ਮਾਝ ੫, ੧੦, ੪ : ੩	-	੯੭
ਜੋਤੀ ਜੋਤਿ ਮਿਲੀ ਪ੍ਰਭੁ ਪਾਇਆ ਮਿਲਿ ਸਤਿਗੁਰ ਮਨੂਆ ਮਾਨ ਜੀਉ ॥	ਆਸਾ ੪, ਛੰਤ ੧੨, ੧ : ੫	-	੪੪੬
ਜੋਤੀ ਜੋਤਿ ਮਿਲੀ ਮਨੁ ਮਾਨਿਆ ਹਰਿ ਦਰਿ ਸੋਭਾ ਪਾਵਣਿਆ ॥	ਮਾਝ ੩, ਅੰਸ ੨੫, ੩ : ੩	-	੧੨੪
ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ ॥	ਬਿਲਾ ੫, ਛੰਤ ੨, ੪ : ੨	-	੮੪੬
ਜੋਤੀ ਮਹਿ ਜੋਤਿ ਰਲਿ ਜਾਇਆ ॥	ਰਾਮ ੫, ੧੦, ੧ : ੨	-	੮੮੫
ਜੋਤੀ ਵਿਚਿ ਮਿਲਿ ਜੋਤਿ ਸਮਾਣੀ ਸੁਣਿ ਮਨ ਸਚਿ ਸਮਾਵਣਿਆ ॥	ਮਾਝ ੩, ਅਸ ੫, ੧ : ੩	-	੧੧੧
ਜੋ ਤੁਧੁ ਸਚੁ ਸਲਾਹਦੇ ਤਿਨ ਜਮ ਕੰਕਰੁ ਨੇੜਿ ਨ ਆਵੈ ॥	ਗਉ ੪, ਵਾਰ, ੬ : ੨	-	੩੦੨
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥	ਗਉ ੪, ਵਾਰ, ੧੩ : ੨	-	੩੦੭
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥	ਗਉ ੪, ਵਾਰ, ੧੧ : ੧	-	੩੦੬
ਜੋ ਤੁਧੁ ਸੇਵਹਿ ਸੇ ਤੁਧ ਹੀ ਜੇਹੇ ਨਿਰਭਉ ਬਾਲ ਸਖਾਈ ਹੇ ॥	ਮਾਰੂ ੧, ਸੋਲਾ ੨, ੪ : ੩	-	੧੦੨੧
ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ ॥	ਸੂਹੀ ੪, ਅਸ ੧, ੨੦ : ੧	-	੭੫੮
ਜੋ ਤੁਧੁ ਸੇਵਹਿ ਤਿਨ ਭਉ ਦੁਖੁ ਨਾਹਿ ॥	ਤਿਲੰ ੫, ੨, ੨ : ੩	-	੭੨੪
ਜੋ ਤੁਧੁ ਕਰਣਾ ਸੋ ਕਰਿ ਪਾਇਆ ॥	ਮਾਰੂ ੩, ਸੋਲਾ ੨੦, ੧ : ੧	-	੧੦੬੩
ਜੋ ਤੁਧੁ ਭਾਣਾ ਸੋ ਕਰਮ ਕਮਾਏ ॥	ਮਾਰੂ ੫, ਸੋਲਾ ੧੦, ੨ : ੨	-	੧੦੮੧
ਜੋ ਤੁਧੁ ਭਾਣਾ ਜੰਤੁ ਸੁ ਦਰਗਹ ਸਿਝਈ ॥	ਰਾਮ ੫, ਵਾਰ, ੭ : ੨	-	੯੬੧
ਜੋ ਤੁਧੁ ਭਾਣਾ ਜੰਤੁ ਸੋ ਤੁਧੁ ਬੁਝਈ ॥	ਰਾਮ ੫, ਵਾਰ, ੭ : ੧	-	੯੬੧
ਜੋ ਤੁਧੁ ਭਾਣੇ ਸੇ ਨਾਮਿ ਲਾਗੇ ਗਿਆਨ ਮਤੀ ਪਛਾਤਾ ਹੇ ॥	ਮਾਰੂ ੩, ਸੋਲਾ ੯, ੫ : ੩	-	੧੦੫੨
ਜੋ ਤੁਧੁ ਭਾਵਹਿ ਸੇਈ ਨਾਚਹਿ ਜਿਨ ਗੁਰਮੁਖਿ ਸਬਦਿ ਲਿਵ ਲਾਏ ॥	ਗੂਜ ੩, ਅਸ ੧, ੬ : ੧	-	੫੦੬
ਜੋ ਤੁਧੁ ਭਾਵਹਿ ਸੇ ਭਲੇ ਖੋਟਾ ਖਰਾ ਨ ਕੋਇ ॥	ਸਿਰੀ ੧, ਅਸ ੧੩, ੩ : ੩	-	੬੧
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥	ਗੂਜ ੩, ੬, ੫ : ੨	-	੪੯੧
ਜੋ ਤੁਧੁ ਭਾਵੈ ਸਾਈ ਭਲੀ ਕਾਰ ॥	ਜਪੁ ੧, ੧੬ : ੨੩	-	੩
ਜੋ ਤੁਧੁ ਭਾਵੈ ਸਾਈ ਭਲੀ ਕਾਰ ॥	ਜਪੁ ੧, ੧੭ : ੧੧	-	੪
ਜੋ ਤੁਧੁ ਭਾਵੈ ਸਾਈ ਭਲੀ ਕਾਰ ॥	ਜਪੁ ੧, ੧੮ : ੧੧	-	੪
ਜੋ ਤੁਧੁ ਭਾਵੈ ਸਾਈ ਭਲੀ ਕਾਰ ॥	ਜਪੁ ੧, ੧੯ : ੧੪	-	੪
ਜੋ ਤੁਧੁ ਭਾਵੈ ਸੋ ਸਚੁ ਧਰਮਾ ॥	ਗਉ ੫, ੮੩, ੩ : ੨	-	੧੮੦
ਜੋ ਤੁਧੁ ਭਾਵੈ ਸੋਈ ਆਖਾ ਤਿਲੁ ਤੇਰੀ ਵਡਿਆਈ ॥	ਬਿਲਾ ੧, ੧, ੩ : ੨	-	੭੯੫
ਜੋ ਤੁਧੁ ਭਾਵੈ ਸੋਈ ਕਰਸਹਿ ਸਚੇ ਸਿਉ ਮਨੁ ਰਾਤਾ ਹੇ ॥	ਮਾਰੂ ੩, ਸੋਲਾ ੯, ੨ : ੩	-	੧੦੫੨
ਜੋ ਤੁਧੁ ਭਾਵੈ ਸੋਈ ਕਰਸੀ ਅਵਰੁ ਨ ਕਰਣਾ ਜਾਈ ॥	ਭੈਰ ੩, ਅਸ ੨, ੪ : ੨	-	੧੧੫੫
ਜੋ ਤੁਧੁ ਭਾਵੈ ਸੋਈ ਕਰਣਾ ॥	ਗਉ ੫, ੧੩੨, ੧*: ੨	-	੧੯੨
ਜੋ ਤੁਧੁ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ॥	ਬਿਲਾ ੧, ੨, ੪ : ੨	-	੭੯੫
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥	ਗਉ ੫, ੮੩, ੩ : ੧	-	੧੮੦
ਜੋ ਤੁਧੁ ਭਾਵੈ ਸੋ ਪਰਵਾਣੁ ॥	ਧਨਾ ੫, ੨੨, ੪ : ੧	-	੬੭੬
ਜੋ ਤੁਧੁ ਭਾਵੈ ਸੋ ਪਰਵਾਣੁ ਮਨਿ ਤਨਿ ਤੂਹੈ ਅਧਾਰੀ ॥	ਸੂਹੀ ੫, ੪੮, ੧*: ੨	-	੭੪੭
ਜੋ ਤੁਧੁ ਭਾਵੈ ਸੋ ਪਰਵਾਨਾ ਸੂਖੁ ਸਹਜੁ ਮਨਿ ਸੋਈ ॥	ਆਸਾ ੫, ੪੦, ੧ : ੧	-	੩੮੦
ਜੋ ਤੁਧੁ ਭਾਵੈ ਸੋ ਭਲਾ ਸਚੁ ਤੇਰਾ ਭਾਣਾ ॥	ਗਉ ੫, ਵਾਰ, ੧ : ੧	-	੩੧੮
ਜੋ ਤੁਧੁ ਭਾਵੈ ਸੋ ਭਲਾ ਤੇਰੈ ਭਾਣੈ ਕਾਰਜ ਰਾਸਿ ॥	ਆਸਾ ੫, ਅਸ ੨, ੭ : ੨	-	੪੩੧
ਜੋ ਤੁਧੁ ਭਾਵੈ ਸੋ ਭਲਾ ਨਾਨਕ ਦਾਸ ਸਰਣਾ ॥	ਗਉ ੫, ਵਾਰ, ੨੦ : ੫	-	੩੨੩
ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥	ਆਸਾ ੫, ਬਿਰ ੪, ੭ : ੧	-	੪੩੨
ਜੋ ਤੁਮ ਕਹਹੁ ਸੋਈ ਮੋਹਿ ਕਰਨਾ ॥	ਗਉ ੫, ੮੭, ੨ : ੨	-	੧੮੧
ਜੋ ਤੁਮ ਕਰਹੁ ਸੋਈ ਭਲ ਹਮਰੈ ਪੇਖਿ ਨਾਨਕ ਸੁਖ ਚਰਨਾਰੈ ॥	ਬਿਲਾ ੫, ੮੨, ੨ : ੨	-	੮੨੦
ਜੋ ਤੁਮ ਦੇਹੁ ਸੋਈ ਸੁਖੁ ਪਾਈ ॥	ਆਸਾ ੫, ੬੦, ੧ : ੨	-	੩੮੬
ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥	ਤੁਖਾ ੪, ਛੰਤ ੨, ੧ : ੨	-	੧੧੧੪
ਜੋ ਤੁਮ ਭਾਨੇ ਤਿਨ ਪ੍ਰਭੁ ਜਾਤਾ ॥	ਗਉ ੫, ਸੁਖ ੫, ੭ : ੯	-	੨੬੯
ਜੋ ਤੁਮਰ੍ਹਾ ਜਸੁ ਕਹਤੇ ਗੁਰਮਤਿ ਤਿਨ ਮੁਖ ਭਾਗ ਸਭਾਗੇ ॥	ਦੇਵ ੪, ੧, ੧*: ੨	-	੫੨੭
ਜੋ ਤੁਮਹਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥	ਟੋਡੀ ੫, ੨੩, ੧ : ੨	-	੭੧੬
ਜੋ ਤੁਮਰੇ ਗੁਨ ਗਾਵਹਿ ਸੁਆਮੀ ਹਉ ਬਲਿ ਬਲਿ ਬਲਿ ਤਿਨਗੇ ॥	ਨਟ ੪, ੪, ੩ : ੧	-	੯੭੬
ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰਿ ਤਿਨ ਕੇ ਜਾਪਹੁ ਜਾਪ ॥	ਸਾਰ ੪, ੭, ੨ : ੧	-	੧੨੦੦

ਜੋ ਤੁਮ੍ ਕਰਹੁ ਸੋਈ ਭਲ ਮਾਨਉ ਮਨ ਤੇ ਛੂਟੈ ਸਗਲ ਗੁਮਾਨੁ ॥	ਬਿਲਾ ੫, ੯੯, ੨ : ੧	-	੮੨੪
ਜੋ ਤੁਮ੍ ਕਰਹੁ ਸੋਈ ਭਲ ਮਾਨੈ ਭਾਵਨੁ ਦੁਬਿਧਾ ਦੂਰਿ ਟਰਹੁ ॥	ਬਿਲਾ ੫, ੧੧੯, ੨ : ੧	-	੮੨੮
ਜੋ ਤੁਮ੍ ਕਰਹੁ ਸੋਈ ਭਲਾ ਮਨਿ ਲੇਤਾ ਮੁਕਤਾ ॥	ਬਿਲਾ ੫, ੩੫, ੩ : ੧	-	੮੦੯
ਜੋ ਤੂੰ ਕਹਹਿ ਸੁ ਕਾਰ ਕਮਾਵਾ ॥	ਆਸਾ ੫, ੧, ੪ : ੩	-	੩੭੦
ਜੋ ਤੂ ਕਰਹਿ ਸੁ ਹੋਵੈ ਕਰਤੇ ਅਵਰੁ ਨ ਕਰਣਾ ਜਾਈ ॥	ਪ੍ਰਭਾ ੩, ੨, ੪ : ੧	-	੧੩੩੩
ਜੋ ਤੂੰ ਕਰਹਿ ਸੋਈ ਪਰਵਾਣੁ ॥	ਆਸਾ ੫, ੨੦, ੨ : ੧	-	੩੭੬
ਜੋ ਤੂ ਕਰਹਿ ਸੋਈ ਪ੍ਰਭ ਹੋਈ ॥	ਮਾਰੂ ੪, ੭, ੫ : ੨	-	੯੯੮
ਜੋ ਤੂ ਕਰਹਿ ਸੋਈ ਫੁਨਿ ਹੋਇ ॥	ਭੈਰ ੫, ੧੭, ੨ : ੩	-	੧੧੩੯
ਜੋ ਤੂ ਕਰਹਿ ਕਰਾਵਹਿ ਸੁਆਮੀ ਸਾ ਮਸਲਤਿ ਪਰਵਾਣੁ ॥	ਧਨਾ ੫, ੨੫, ੧*: ੨	-	੬੭੭
ਜੋ ਤੂੰ ਕਰਾਵਹਿ ਸੋ ਕਰੀ ਪਿਆਰੇ ਅਵਰੁ ਕਿਛੁ ਕਰਣੁ ਨ ਜਾਇ ॥	ਆਸਾ ੫, ਬਿਰ ੫, ੪ : ੧	-	੪੩੨
ਜੋ ਤੂ ਦੇਹਿ ਸੁ ਕਹਾ ਸੁਆਮੀ ਮੈ ਮੂਰਖ ਕਹਣੁ ਨ ਜਾਈ ॥	ਬਿਲਾ ੧, ੧, ੧ : ੨	-	੭੯੫
ਜੋ ਤੂੰ ਦੇਹਿ ਸੋਈ ਸੁਖੁ ਸਹਣਾ ॥	ਮਾਝ ੫, ੪੦, ੩ : ੨	-	੧੦੬
ਜੋ ਤੂ ਦੇਹਿ ਤਹੀ ਇਹੁ ਤ੍ਰਿਪਤੈ ਆਨ ਨ ਕਤਹੂ ਧਾਵਉ ॥	ਟੋਡੀ ੫, ੫, ੨ : ੨	-	੭੧੩
ਜੋ ਤੇਰੀ ਸਦਾ ਸਰਣਾਈ ਤਿਨ ਮਨਿ ਦੁਖੁ ਨ ਹੋਈ ॥	ਭੈਰ ੩, ੨੧, ੧ : ੨	-	੧੧੩੩
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਕੀ ਕਰਹਿ ਪ੍ਰਤਿਪਾਲ ॥	ਪ੍ਰਭਾ ੩, ੪, ੨ : ੧	-	੧੩੩੩
ਜੋ ਤੇਰੀ ਸਰਣਾਈ ਹਰਿ ਜੀਉ ਤਿਨ ਤੂ ਰਾਖਨ ਜੋਗੁ ॥	ਪ੍ਰਭਾ ੩, ੪, ੧ : ੧	-	੧੩੩੩
ਜੋ ਤੇਰੀ ਸਰਣਾਈ ਹਰਿ ਜੀਉ ਤਿਨਾ ਦੂਖ ਭੂਖ ਕਿਛੁ ਨਾਹਿ ॥	ਪ੍ਰਭਾ ੩, ੪, ੪ : ੧	-	੧੩੩੪
ਜੋ ਤੇਰੀ ਸਰਣਾਗਤੀ ਤਿਨ ਲੈਹਿ ਛਡਾਈ ॥	ਸੂਹੀ ੩, ਵਾਰ, ੨੦ : ੪	-	੭੯੨
ਜੋ ਤੇਰੀ ਸਰਨਾਗਤਾ ਤਿਨ ਨਾਹੀ ਭਾਰੁ ॥	ਬਿਲਾ ਰਵਿ, ੧, ੨ : ੧	-	੮੫੮
ਜੋ ਤੇਰੈ ਰੰਗਿ ਰਤੇ ਸੇ ਜੋਨਿ ਨ ਜੋਵਣਾ ॥	ਗੂਜ ੫, ਵਾਰ, ੧੮ : ੫	-	੫੨੩
ਜੋ ਤੇਰੈ ਰੰਗਿ ਰਾਤੇ ਸੁਆਮੀ ਤਿਨ੍ ਕਾ ਜਨਮ ਮਰਣ ਦੁਖੁ ਨਾਸਾ ॥	ਸੂਹੀ ੫, ੫੭, ੨ : ੧	-	੭੫੦
ਜੋ ਦਮੁ ਚਿਤਿ ਨ ਆਵਈ ਸੋ ਦਮੁ ਬਿਰਥਾ ਜਾਇ ॥	ਸੂਹੀ ੧, ੭, ੩ : ੨	-	੭੩੦
ਜੋ ਦਰਿ ਰਹੇ ਸੁ ਉਬਰੇ ਨਾਨਕ ਅਜਬੁ ਡਿਠੁ ॥	ਮਾਝ ੧, ਵਾਰ ੧੧ ਸ, ੧, ੧ : ੪	-	੧੪੨
ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸੁ ਮਾਰਿ ਪਚਾਈ ॥	ਗੂਜ ੩, ਵਾਰ, ੨੧ : ੪	-	੫੧੭
ਜੋ ਦਿਹ ਲਧੇ ਗਾਣਵੇ ਗਏ ਵਿਲਾੜਿ ਵਿਲਾੜਿ ॥	ਸਲੋ ਫਰ, ਪ੬ : ੨	-	੧੩੮੦
ਜੋ ਦਿਨ ਆਵਹਿ ਸੋ ਦਿਨ ਜਾਹੀ ॥	ਸੂਹੀ ਰਵਿ, ੨, ੧ : ੧	-	੭੯੩
ਜੋ ਦਿਲਿ ਮਿਲਿਆ ਸੁ ਮਿਲਿ ਰਹਿਆ ਮਿਲਿਆ ਕਹੀਐ ਰੇ ਸੋਈ ॥	ਤਿਲੰ ੧, ਅਸ ੧, ੭ : ੧	-	੭੨੫
ਜੋ ਦਿਲੁ ਸੋਧੈ ਸੋਈ ਹਾਜੀ ॥	ਮਾਰੂ ੫, ਸੋਲਾ ੧੨, ੬ : ੨	-	੧੦੮੪
ਜੋ ਦੀਸੇ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਹੀ ॥	ਸਾਰ ੯, ੨, ੧ : ੨	-	੧੨੩੧
ਜੋ ਦੀਸੈ ਸਭ ਆਵਣ ਜਾਣੀ ॥	ਮਾਰੂ ੧, ਸੋਲਾ ੧, ੧੩ : ੨	-	੧੦੨੧
ਜੋ ਦੀਸੈ ਸੋ ਉਪਜੈ ਬਿਨਸੈ ॥	ਆਸਾ ੧, ੧੨, ੧*: ੧	-	੩੫੨
ਜੋ ਦੀਸੈ ਸੋ ਆਸ ਨਿਰਾਸਾ ॥	ਗਉ ੧, ਅਸ ੭, ੮ : ੧	-	੨੨੪
ਜੋ ਦੀਸੈ ਸੋ ਆਪੇ ਆਪਿ ॥	ਰਾਮ ੧, ਓਅੰ, ੧੫ : ੩	-	੯੩੧
ਜੋ ਦੀਸੈ ਸੋ ਏਕੋ ਤੂਹੈ ॥	ਮਾਰੂ ੫, ਸੋਲਾ ੬, ੧ : ੧	-	੧੦੭੬
ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ ॥	ਗਉ ੯, ੨, ੨ : ੧	-	੨੧੯
ਜੋ ਦੀਸੈ ਸੋ ਸੰਗਿ ਨ ਗਇਓ ॥	ਗਉ ੫, ਅਸ ੧੩, ੨ : ੧	-	੨੪੧
ਜੋ ਦੀਸੈ ਸੋ ਹੋਇ ਬਿਨਾਸਾ ॥	ਭੈਰ ਰਵਿ, ੧, ੧ : ੨	-	੧੧੬੭
ਜੋ ਦੀਸੈ ਸੋ ਸਗਲ ਤੂੰਹੈ ਪਸਰਿਆ ਪਾਸਾਰੁ ॥	ਸਿਰੀ ੫, ੯੫, ੪ : ੧	-	੫੧
ਜੋ ਦੀਸੈ ਸੋ ਕਾਲਹਿ ਖਰਨਾ ॥	ਸੂਹੀ ੫, ੧੪, ੨ : ੨	-	੭੪੦
ਜੋ ਦੀਸੈ ਸੋ ਚਲਸੀ ਕੂੜਾ ਮੋਹੁ ਨ ਵੇਖੁ ॥	ਸਿਰੀ ੧, ਅਸ ੧੩, ੨ : ੨	-	੬੧
ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥	ਰਾਮ ੧, ਓਅੰ, ੪੩ : ੫	-	੯੩੬
ਜੋ ਦੀਸੈ ਸੋ ਚਾਲਨਹਾਰੁ ॥	ਗਉ ੫, ਸੁਖ ੫, ੩ : ੫	-	੨੬੮
ਜੋ ਦੀਸੈ ਸੋ ਤੇਰਾ ਰੂਪੁ ॥	ਤਿਲੰ ੫, ੨, ੩ : ੧	-	੭੨੪
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥	ਮਾਰੂ ੫, ਵਾਰ, ੧੮ : ੭	-	੧੧੦੦
ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥	ਸਿਰੀ ੫, ੯੧, ੧*: ੨	-	੫੦
ਜੋ ਦੀਸੈ ਗੁਰਸਿਖੜਾ ਤਿਸੁ ਨਿਵਿ ਨਿਵਿ ਲਾਗਉ ਪਾਇ ਜੀਉ ॥	ਸੂਹੀ ੧, ਕੁਚ, ੩ : ੧	-	੭੬੩
ਜੋ ਦੀਸੈ ਤੁਝ ਮਾਹਿ ਸਮਾਨਾ ॥	ਮਾਰੂ ੧, ਸੋਲਾ ੧, ੧੬ : ੨	-	੧੦੨੧

ਜੋ ਦੀਸੈ ਮਾਇਆ ਮੋਹ ਕੁਟੰਬੁ ਸਭੁ ਮਤ ਤਿਸ ਕੀ ਆਸ ਲਗਿ ਜਨਮੁ ਗਵਾਈ ॥	ਗੋਂਡ ੪, ੧, ੨ : ੧	-	੮੫੯
ਜੋ ਦੀਨੋ ਸੋ ਏਕਹਿ ਬਾਰ ॥	ਗਉ ੫, ਬਾਅ, ੪੧ : ੩	-	੨੫੮
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥	ਸੂਹੀ ੪, ੧੧, ੨ : ੨	-	੭੩੪
ਜੋ ਦੇਇ ਸਹਣਾ ਮਨਹਿ ਕਹਣਾ ਆਖ ਨਾਹੀ ਵਾਵਣਾ ॥	ਵਡ ੧, ਛੰਤ ੧, ੩ : ੫	-	੫੬੬
ਜੋ ਦੇਖਿ ਦਿਖਾਵੈ ਤਿਸ ਕਉ ਬਲਿ ਜਾਈ ॥	ਬਿਲਾ ੧, ਥਿਤੀ, ੧ : ੫	-	੮੩੯
ਜੋ ਦੇਨਾ ਸੋ ਦੇ ਰਹਿਓ ਭਾਵੈ ਤਹ ਤਹ ਜਾਹਿ ॥	ਗਉ ੫, ਬਾਅ, ੧੮ : ੨	-	੨੫੩
ਜੋ ਦੇਵੈ ਸੋ ਖਾਵਣਾ ਕਹੁ ਨਾਨਕ ਸਾਚਾ ਹੇ ॥	ਗੂਜ ੧, ੧, ੪ : ੨	-	੪੮੯
ਜੋ ਦੇਵੈ ਤਿਸ ਕਉ ਜੈਕਾਰੁ ॥	ਪ੍ਰਭਾ ੧, ੧੨, ੫ : ੨	-	੧੩੩੧
ਜੋ ਦੇਵੈ ਤਿਸ ਕਉ ਬਲਿ ਜਾਈਐ ॥	ਬਿਲਾ ੩, ਵਾ ੧, ੫ : ੩	-	੮੪੧
ਜੋ ਦੇਵੈ ਤਿਸੈ ਨ ਜਾਣਈ ਦਿਤੇ ਕਉ ਲਪਟਾਇ ॥	ਰਾਮ ੩, ਵਾਰ ੧ ਸ, ੩, ੨ : ੪	-	੯੪੭
ਜੋ ਦੇਵੈ ਤਿਸੈ ਨ ਜਾਣੈ ਮੂੜਾ ਦਿਤੇ ਨੋ ਲਪਟਾਏ ॥	ਸਿਰੀ ੪, ਪਹ ੩, ੨ : ੪	-	੭੬
ਜੋ ਧਰਮੁ ਕਮਾਵੈ ਤਿਸੁ ਧਰਮ ਨਾਉ ਹੋਵੈ ਪਾਪਿ ਕਮਾਣੈ ਪਾਪੀ ਜਾਣੀਐ ॥	ਮਾਝ ੧, ਵਾਰ ੨ ਸ, ੨, ੨ : ੪	-	੧੩੮
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥	ਕਾਨ ੪, ਵਾਰ, ੫ : ੨	-	੧੩੧੫
ਜੋ ਧੁਰਿ ਮਿਲਿਆ ਸੁ ਵਿਛੁੜਿ ਨ ਜਾਈ ॥	ਮਲਾ ੩, ੧੨, ੪ : ੩	-	੧੨੬੨
ਜੋ ਧੁਰਿ ਮਿਲੇ ਨ ਵਿਛੁੜਹਿ ਕਬਹੂ ਜਿ ਆਪਿ ਮੇਲੇ ਕਰਤਾਰੇ ॥	ਸਾਰ ੪, ਵਾਰ ੩੨ ਸ, ੩, ੨ : ੨	-	੧੨੪੯
ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥	ਸੋਰ ੪, ਵਾਰ ੮ ਸ, ੩, ੨ : ੧	-	੬੪੫
ਜੋ ਧੁਰਿ ਰਖਿਅਨੁ ਮੇਲਿ ਮਿਲਾਇ ॥	ਧਨਾ ੩, ੬, ੪ : ੧	-	੬੬੫
ਜੋ ਧੁਰਿ ਰਾਖਿਅਨੁ ਮੇਲਿ ਮਿਲਾਇ ॥	ਗਉ ੩, ੨੫, ੪ : ੧	-	੧੫੯
ਜੋ ਧੁਰਿ ਰਾਤੇ ਸੇ ਹੁਣਿ ਰਾਤੇ ॥	ਮਾਰੂ ੩, ਸੋਲਾ ੨੨, ੬ : ੧	-	੧੦੬੬
ਜੋ ਧੁਰਿ ਲਿਖਿਆਂ ਸੁ ਕਮਾਵਣਾ ਕਰਣਾ ਕਛੂ ਨ ਜਾਇ ॥	ਸਲੋ ੩, ੩੪ : ੪	-	੧੪੧੭
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥	ਆਸਾ ਕਬ, ੨੦, ੪ : ੨	-	੪੮੧
ਜੋ ਧੁਰਿ ਲਿਖਿਆ ਸੁ ਕਰਮ ਕਮਾਇਆ ॥	ਮਾਰੂ ੩, ਸੋਲਾ ੧, ੧੫ : ੧	-	੧੦੪੪
ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥	ਮਾਰੂ ੩, ਸੋਲਾ ੧੩, ੧੩ : ੨	-	੧੦੫੭
ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥	ਸੋਰ ੩, ੪, ੪ : ੨	-	੬੦੧
ਜੋ ਧੁਰਿ ਲਿਖਿਆ ਸੁ ਮੇਟਣਾ ਨ ਜਾਇ ॥	ਮਲਾ ੧, ਅਸ ੪, ੭ : ੨	-	੧੨੭੫
ਜੋ ਧੁਰਿ ਲਿਖਿਆ ਸੋ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥	ਭੈਰ ੩, ਅਸ ੧, ੭ : ੪	-	੧੧੫੪
ਜੋ ਧੁਰਿ ਲਿਖਿਆ ਸੋਇ ਕਮਾਵੈ ਕੋਇ ਨ ਮੇਟਣਹਾਰਾ ॥	ਵਡ ੩, ਛੰਤ ੫, ੩ : ੫	-	੫੭੧
ਜੋ ਧੁਰਿ ਲਿਖਿਆ ਸੋਈ ਪਾਇਆ ਮਿਲਿ ਹਰਿ ਸਬਦਿ ਸਵਾਰੀ ॥	ਰਾਮ ੩, ਅਸ ੪, ੧੭ : ੧	-	੯੧੧
ਜੋ ਧੁਰਿ ਲਿਖਿਆ ਲੇਖੁ ਸੇ ਕਰਮ ਕਮਾਇਸੀ ॥	ਗੂਜ ੩, ਵਾਰ, ੫ : ੩	-	੫੧੦
ਜੋ ਧੁਰਿ ਲਿਖਿਆ ਲੇਖੁ ਸੋਈ ਸਭ ਕਮਾਇ ॥	ਸਲੋ ੫, ੭ : ੪	-	੧੪੨੫
ਜੋ ਧੁਰਿ ਲਿਖਿਆ ਲੇਖੁ ਪ੍ਰਭ ਮੇਟਣਾ ਨ ਜਾਇ ॥	ਗਉ ੪, ਵਾਰ ੨੮ ਸ, ੫, ੨ : ੧	-	੩੧੫
ਜੋ ਨ ਸੁਨਹਿ ਜਸੁ ਪਰਮਾਨੰਦਾ ॥	ਗਉ ੫, ੧੧੧, ੩ : ੧	-	੧੮੮
ਜੋ ਨ ਢਹੰਦੋ ਮੂਲਿ ਸੋ ਘਰੁ ਰਾਸਿ ਕਰਿ ॥	ਆਸਾ ੫, ੧੦੭, ੩ : ੧	-	੩੯੭
ਜੋ ਨ ਭਜੰਤੇ ਨਾਰਾਇਣਾ ॥	ਭੈਰ ਨਾਮ, ੨, ੧*: ੧	-	੧੧੬੩
ਜੋ ਨਰ ਪੀਰਿ ਨਿਵਾਜਿਆ ਤਿਨ੍ਾ ਅੰਚ ਨ ਲਾਗ ॥	ਰਾਮ ੫, ਵਾਰ ੨੧ ਸ, ੫, ੧ : ੨	-	੯੬੬
ਜੋ ਨਰ ਬਿਛੁਰੇ ਰਾਮ ਸਿਉ ਨਾ ਦਿਨ ਮਿਲੇ ਨ ਰਾਤਿ ॥	ਸਲੋ ਕਬ, ੧੨੫ : ੨	-	੧੩੭੧
ਜੋ ਨਰ ਭਰਮਿ ਭਰਮਿ ਉਦਿਆਨੇ ਤੇ ਸਾਕਤ ਮੂੜ ਮੁਹੇ ॥	ਪ੍ਰਭਾ ੪, ੪, ੩ : ੧	-	੧੩੩੬
ਜੋ ਨਰੁ ਉਸ ਕੀ ਸਰਣੀ ਪਰੈ ਤਿਸੁ ਕੰਬਹਿ ਪਾਪੈ ॥	ਮਾਰੂ ੫, ਵਾਰ, ੮ : ੩	-	੧੦੯੭
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥	ਸੋਰ ੯, ੧੧, ੧*: ੧	-	੬੩੩
ਜੋ ਨਾਮੁ ਸੁਨਾਵੈ ਸੋ ਮੇਰਾ ਮੀਤੁ ਸਖਾਈ ॥	ਆਸਾ ੪, ੫੮, ੨ : ੨	-	੩੬੭
ਜੋ ਨਾਵੈ ਸੋ ਕੁਲੁ ਤਰਾਵੈ ਉਧਾਰੁ ਹੋਆ ਹੈ ਜੀ ਕਾ ॥	ਸੋਰ ੫, ੫੭, ੧*: ੨	-	੬੨੩
ਜੋਨਿ ਛਾਡਿ ਜਉ ਜਗ ਮਹਿ ਆਇਓ ॥	ਗਉ ਕਬ, ਅਸ ੬੨, ੧ : ੧	-	੩੩੭
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥	ਗਉ ੪, ਵਾਰ ੧੬ ਸ, ੪, ੧ : ੧	-	੩੦੯
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥	ਗਉ ੪, ਵਾਰ ੧੨ ਸ, ੪, ੧ : ੮	-	੩੦੬
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਤਿਸੁ ਕਰਤਾ ਮਾਰ ਦਿਵਾਵੈ ॥	ਗਉ ੪, ਵਾਰ ੮ ਸ, ੪, ੧ : ੫	-	੩੦੩

ਜੋ ਨਿੰਦਾ ਦੁਸਟ ਕਰਹਿ ਭਗਤਾ ਕੀ ਹਰਨਾਖਸ ਜਿਉ ਪਚਿ ਜਾਵੈਗੋ ॥	ਕਾਨ ੪, ਅਸ ੨, ੫ : ੨ -	੧੩੦੯
ਜੋ ਨਿੰਦੈ ਤਿਸ ਕਾ ਪਤਨੁ ਹੋਇ ॥	ਗੋਂਡ ੫, ੧੮, ੩ : ੨ -	੮੬੭
ਜੋ ਨਿਰਮਲੁ ਸੇਵੇ ਸੁ ਨਿਰਮਲੁ ਹੋਵੈ ॥	ਮਾਝ ੩, ਅਸ ੨੦, ੪ : ੧ -	੧੨੧
ਜੋਨੀ ਸਭਿ ਭਵਾਈਅਨਿ ਬਿਸਟਾ ਮਾਹਿ ਸਮਾਇ ॥	ਮਾਰੂ ੩, ੨, ੨ : ੨ -	੯੯੪
ਜੋ ਪਹੁਚੈ ਸੋ ਚਲਣਹਾਰੁ ॥	ਸੂਹੀ ੩, ਵਾਰ ੧੩ ਸ, ੧, ੧ : ੪ -	੭੮੯
ਜੋ ਪਰਾਇਓ ਸੋਈ ਅਪਨਾ ॥	ਗਉ ੫, ੯੮, ੧ : ੧ -	੧੮੫
ਜੋ ਪਰਾਈ ਸੁ ਅਪਨੀ ਮਨੂਆ ॥	ਟੋਡੀ ੫, ੧੬, ੧ : ੨ -	੭੧੫
ਜੋ ਪਾਥਰ ਕਉ ਕਹਤੇ ਦੇਵ ॥	ਭੈਰ ੫, ੧੨, ੧ : ੧ -	੧੧੬੦
ਜੋ ਪਾਥਰ ਕੀ ਪਾਂਈ ਪਾਇ ॥	ਭੈਰ ੫, ੧੨, ੧ : ੩ -	੧੧੬੦
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥	ਆਸਾ ੪, ਛੰਤ ੧੭, ੨ : ੩ -	੪੪੯
ਜੋ ਪਾਵੈ ਸੋ ਆਨਿ ਦਿਖਾਵੈ ॥	ਮਾਰੂ ੫, ਸੋਲਾ ੨, ੩ : ੨ -	੧੦੭੨
ਜੋ ਪਿਰ ਭਾਵੈ ਸਾ ਸੋਹਾਗਣਿ ਸਾਈ ਪਿਰ ਕਉ ਮਿਲੈ ਸਿਆਣੀ ॥	ਵਡ ੪, ੨, ੧*: ੨ -	੫੬੧
ਜੋ ਪਿਰਿ ਮੇਲਿ ਲਈ ਅੰਗਿ ਲਾਏ ॥	ਮਾਝ ੫, ੧੧, ੪ : ੨ -	੯੭
ਜੋ ਪਿਰੁ ਕਰੈ ਸੁ ਧਨ ਤਤੁ ਮਾਨੈ ॥	ਮਾਰੂ ੫, ਸੋਲਾ ੨, ੨ : ੧ -	੧੦੭੨
ਜੋ ਪੇਖਾ ਸੋ ਸਭੁ ਕਿਛੁ ਸੁਆਮੀ ॥	ਮਾਰੂ ੫, ਸੋਲਾ ੯, ੧੩ : ੧ -	੧੦੮੦
ਜੋ ਪ੍ਰਭ ਕੀਆ ਸੁ ਤੁਮ ਹੀ ਜਾਨਹੁ ਹਮ ਨਹ ਜਾਣੀ ਹਰਿ ਗਹਣੇ ॥	- ਨਟ ੪, ੬, ੩ : ੧ -	੯੭੭
ਜੋ ਪ੍ਰਭ ਕੀਏ ਭਗਤਿ ਤੇ ਬਾਹਜ ਤਿਨ ਤੇ ਸਦਾ ਡਰਾਨੇ ਰਹੀਐ ॥	ਗਉ ਕਬ, ਅਸ ੪੪, ੧*: ੨ -	੩੩੨
ਜੋ ਪ੍ਰਭ ਕੀ ਹਰਿ ਕਥਾ ਸੁਨਾਵੈ ਅਨਦਿਨੁ ਫਿਰਉ ਤਿਸੁ ਪਿਛੈ ਵਿਰਾਗੀ ॥	ਗਉ ੫, ੧੧੯*, ੧ : ੨ -	੨੦੪
ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥	ਕਾਨ ੫, ੮, ੨ : ੧ -	੧੨੯੯
ਜੋ ਪ੍ਰਭ ਭਾਵੈ ਸੋ ਥੀਐ ਅਵਰੁ ਨ ਕਰਣਾ ਜਾਇ ॥	ਸਿਰੀ ੩, ੩੫, ੫ : ੧ -	੨੬
ਜੋ ਪ੍ਰਭ ਭਾਵੈ ਜਨਮਿ ਨ ਆਵੈ ॥	ਆਸਾ ੫, ੧੫੦, ੧ : ੧ -	੪੦੭
ਜੋ ਪ੍ਰਭਿ ਅਪਨੀ ਸੇਵਾ ਲਾਇਆ ॥	ਗਉ ੫, ਸੁਖ ੧੭, ੪ : ੯ -	੨੮੫
ਜੋ ਪ੍ਰਭਿ ਕੀਤੇ ਆਪਣੇ ਸੇਇ ਕਹੀਅਹਿ ਧੰਨਿ ॥	ਮਾਝ ੫, ਬਾਰਾ, ੪ : ੬ -	੧੩੪
ਜੋ ਪ੍ਰਭਿ ਦਿਤੀ ਦਾਤਿ ਸਾ ਪੂਰਨ ਵਡਿਆਈ ॥	ਆਸਾ ੫, ੧੧੫, ੨ : ੨ -	੩੯੯
ਜੋ ਪ੍ਰਭਿ ਰਖੇ ਆਪਿ ਤਿਨ ਕੋਇ ਨ ਮਾਰਈ ॥	ਸਲੋ ੫, ੬ : ੧ -	੧੪੨੫
ਜੋ ਪ੍ਰਭੁ ਕਹੈ ਸੋਈ ਪਰੁ ਕੀਜੈ ਨਾਨਕ ਅੰਕਿ ਸਮਾਇਆ ॥	ਸੂਹੀ ੪, ਛੰਤ ੩, ੩ : ੬ -	੭੭੫
ਜੋ ਪ੍ਰਭੁ ਕਰੈ ਸੋਈ ਭਲ ਮਾਨਹੁ ਸੁਖਿ ਦੁਖਿ ਓਹੀ ਧਿਆਈਐ ਰੇ ॥	ਗਉ ੫, ੧੩੭*, ੧ : ੨ -	੨੦੯
ਜੋ ਪ੍ਰਭੁ ਖੋਜਹਿ ਸੇਈ ਪਾਵਹਿ ਹੋਰਿ ਫੂਟਿ ਮੂਏ ਅਹੰਕਾਰੀ ॥	ਰਾਮ ੩, ਅਸ ੪, ੨੦ : ੧ -	੯੧੧
ਜੋ ਪ੍ਰਭੁ ਦੇਇ ਤਿਸੁ ਚੇਤੈ ਨਾਹੀ ਅੰਤਿ ਗਇਆ ਪਛੁਤਾਵਏ ॥	ਧਨਾ ੪, ਛੰਤ ੧, ੪ : ੪ -	੬੯੦
ਜੋ ਪ੍ਰਾਣੀ ਗੋਵਿੰਦੁ ਧਿਆਵੈ ॥	ਗਉ ੫, ੧੫੯, ੧ : ੧ -	੧੯੭
ਜੋ ਪ੍ਰਾਨੀ ਕਾਹੂ ਨ ਆਵਤ ਕਾਮ ॥	ਆਸਾ ੫, ੬੩, ੩ : ੧ -	੩੮੬
ਜੋ ਪ੍ਰਾਨੀ ਨਿਸਿ ਦਿਨੁ ਭਜੈ ਰੂਪ ਰਾਮ ਤਿਹ ਜਾਨੁ ॥	ਸਲੋ ੯, ੨੯ : ੧ -	੧੪੨੭
ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ ॥	ਸਲੋ ੯, ੨੨ : ੧ -	੧੪੨੭
ਜੋ ਪ੍ਰਿਅ ਮਾਨੇ ਤਿਨ ਕੀ ਰੀਸਾ ॥	ਸੂਹੀ ੫, ੭, ੧*: ੧ -	੭੩੮
ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥	ਕਲਿ ੪, ਅਸ ੬, ੪ : ੨ -	੧੩੨੬
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥	ਸਲੋ ਫਰ, ੩੪ : ੧ -	੧੩੭੯
ਜੋਬਨ ਜਾਰਿ ਜੁਗਤਿ ਸੋ ਪਾਵੈ ॥	ਗਉ ਕਬ, ਬਾਅ, ੧੪ : ੨ -	੩੪੦
ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥	ਸਮੁ ੫, ੮*: ੪ -	੧੩੮੮
ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ ॥	ਸਮੁ ੫, ੧*: ੩ -	੧੩੮੭
ਜੋਬਨਵੰਤ ਅਚਾਰ ਕੁਲੀਨਾ ਮਨ ਮਹਿ ਹੋਇ ਗੁਮਾਨੀ ॥	ਗਉ ੫, ਅਸ ੧੫, ੩ : ੧ -	੨੪੨
ਜੋਬਨੁ ਖੋਇ ਪਾਛੈ ਪਛੁਤਾਨੀ ॥	ਸੂਹੀ ਫਰ, ੧, ੧*: ੨ -	੭੯੪
ਜੋਬਨੁ ਗਇਆ ਬਿਤੀਤਿ ਜਰੁ ਮਲਿ ਬੈਠੀਆ ॥	ਜੈਤ ੫, ਛੰਤ ੩, ੩ : ੧ -	੭੦੫
ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥	ਸਿਰੀ ੧, ਪਹ ੨, ੩ : ੨ -	੭੫
ਜੋਬਨੁ ਜਾਂਦਾ ਨਦਰਿ ਨ ਆਵਈ ਜਰੁ ਪਹੁਚੈ ਮਰਿ ਜਾਈ ॥	ਸਲੋ ੩, ੧੯ : ੫ -	੧੪੧੪
ਜੋਬਨੁ ਧਨੁ ਪ੍ਰਭਤਾ ਕੈ ਮਦ ਮੈ ਅਹਿਨਿਸਿ ਰਹੈ ਦਿਵਾਨਾ ॥	ਧਨਾ ੯, ੨, ੧ : ੨ -	੬੮੫
ਜੋ ਬਾਹਰਿ ਸੋ ਭੀਤਰਿ ਜਾਨਿਆ ॥	ਗਉ ਕਬ, ਬਾਅ, ੩੦ : ੩ -	੩੪੨
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥	ਗਉ ੪, ਵਾਰ, ੧੦ : ੪ -	੩੦੫

ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥	ਗਉ ੪, ਵਾਰ, ੧੧ : ੪	-	੩੦੬
ਜੋ ਬਿਨੁ ਹਰਿ ਆਸ ਅਵਰ ਕਾਹੂ ਕੀ ਕੀਜੈ ਸਾ ਨਿਹਫਲ ਆਸ ਸਭ ਬਿਰਥੀ ਜਾਈ ॥	ਗੋਂਡ ੪, ੧, ੧*: ੨	-	੮੫੯
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥	ਸੂਹੀ ੪, ੧੧, ੩ : ੨	-	੭੩੪
ਜੋ ਬਿਬਰਜਤ ਤਿਸ ਸਿਉ ਨੇਹ ॥	ਗਉ ੫, ੯੮, ੧*: ੨	-	੧੯੫
ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਉ ॥	ਸਾਰ ੪, ਵਾਰ ੧੬ ਸ, ੧, ੨ : ੨	-	੧੨੪੩
ਜੋ ਬੀਜੇ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ ॥	ਮਾਝ ੩, ਅਸ ੮, ੪ : ੩	-	੧੧੩
ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥	ਸੋਰ ੧, ਅਸ ੪, ੯ : ੨	-	੬੩੭
ਜੋ ਬੇਮੁਖ ਗੋਬਿੰਦ ਤੇ ਪਿਆਰੇ ਤਿਨ ਕੁਲਿ ਲਾਗੈ ਗਾਲਿ ॥	ਸੋਰ ੫, ਅਸ ੨, ੬ : ੨	-	੬੪੧
ਜੋ ਬੈਠੇ ਸੇ ਫਾਥਿਆ ਉਬਰੇ ਭਾਗ ਮਥਾਇ ॥	ਮਾਰੂ ੫, ਵਾਰ ੯ ਸ, ੫, ੨ : ੨	-	੧੦੯੭
ਜੋ ਬੈਰਾਈ ਸੇਈ ਮੀਤ ॥	ਧਨਾ ੫, ੨੨, ੧ : ੪	-	੬੭੬
ਜੋ ਬੈਰਾਈ ਤਾ ਸਿਉ ਪ੍ਰੀਤਿ ॥	ਗਉ ੫, ਸੁਖ ੪, ੭ : ੨	-	੨੬੭
ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥	ਸੋਰ ੪, ਵਾਰ, ੭ : ੨	-	੬੪੫
ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ ॥	ਮਲਾ ੪, ੮, ੩ : ੧	-	੧੨੬੫
ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸਰਿ ਸੁਣਿਆ ॥	ਬਿਲਾ ੪, ਵਾਰ, ੧੨ : ੧	-	੮੫੪
ਜੋ ਬੋਲੈ ਸੋ ਆਪੈ ਹੋਇ ॥	ਭੈਰ ਕਬ, ਅਸ ੧, ੮ : ੨	-	੧੧੬੨
ਜੋ ਬ੍ਰਹਮੰਡਿ ਖੰਡਿ ਸੋ ਜਾਣਹੁ ॥	ਮਾਰੂ ੧, ਸੋਲਾ ੨੦, ੧੪ : ੧	-	੧੦੪੧
ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ ॥	ਧਨਾ ਪੀਪਾ, ੩, ੨ : ੧	-	੬੯੫
ਜੋ ਭਲਾਈ ਸੋ ਬੁਰਾ ਜਾਨੈ ॥	ਗਉ ੫, ੮੨, ੨ : ੧	-	੧੮੦
ਜੋ ਭਾਗੈ ਤਿਸੁ ਜੋਨੀ ਫਿਰਣਾ ॥	ਮਾਰੂ ੫, ਅਸ ੭, ੭ : ੨	-	੧੦੧੯
ਜੋ ਭਾਣੇ ਸੇ ਮੇਲਿਆ ਵਿਛੋੜੇ ਭੀ ਆਪਿ ॥	ਰਾਮ ੫, ਰੁਤੀ ੩, ੨ ਸ: ੧	-	੯੨੮
ਜੋ ਭਾਵੈ ਸੋ ਕਾਰ ਕਰਾਵੈ ॥	ਗਉ ੫, ਸੁਖ ੧੧, ੨ : ੯	-	੨੭੭
ਜੋ ਭਾਵੈ ਸੋ ਭੁੰਚਿ ਤੂ ਗੁਰਮੁਖਿ ਨਦਰਿ ਨਿਹਾਲਿ ॥	ਵਡ ੩, ਛੰਤ ੩, ੨ : ੨	-	੫੬੯
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥	ਰਾਮ ੫, ਵਾਰ, ੧੬ : ੩	-	੯੬੪
ਜੋ ਮੰਗਹਿ ਸੋ ਲੇਵਹਿ ॥	ਸੋਰ ੫, ੭੦, ੨ : ੧	-	੬੨੬
ਜੋ ਮੰਗੀਐ ਸੋਈ ਪਾਈਐ ਨਿਧਾਰਾ ਆਧਾਰੁ ॥	ਸਿਰੀ ੫, ੮੩, ੨ : ੪	-	੪੭
ਜੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ ਸੋ ਆਪਿ ਉਪਾਵਣਹਾਰੈ ਮਾਰਿਆ ॥	ਗਉ ੪, ਵਾਰ ੨੧ ਸ, ੪, ੨ : ੫	-	੩੧੨
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥	ਗਉ ੪, ਵਾਰ, ੧੧ : ੨	-	੩੦੬
ਜੋ ਮਨਿ ਚਿਤਿ ਤੁਧੁ ਧਿਆਇਦੇ ਮੇਰੇ ਸਚਿਆ ਬਲਿ ਬਲਿ ਹਉ ਤਿਨ ਜਾਤੀ ॥	ਮਾਝ ੧, ਵਾਰ, ੧ : ੮	-	੧੩੮
ਜੋ ਮਨਿ ਚਿਤਿ ਨ ਚੇਤੇ ਸਨਿ ਸੋ ਗਾਲੀ ਰਬ ਕੀਆਂ ॥	ਸਲੋ ਫਰ, ੯੯ : ੪	-	੧੩੮੩
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥	ਸੋਰ ੪, ਵਾਰ, ੧੩ : ੨	-	੬੪੭
ਜੋ ਮਨਿ ਰਾਤੇ ਹਰਿ ਰੰਗੁ ਲਾਇ ॥	ਆਸਾ ੩, ੪੩, ੧*: ੧	-	੩੬੨
ਜੋ ਮਨੁ ਮਾਰਹਿ ਆਪਣਾ ਸੇ ਪੁਰਖ ਬੈਰਾਗੀ ਰਾਮ ॥	ਵਡ ੩, ਛੰਤ ੩, ੪ : ੨	-	੫੬੯
ਜੋ ਮਰਿ ਜੰਮਹਿ ਕਾਚਨਿ ਕਾਚੇ ॥	ਮਾਰੂ ੩, ਸੋਲਾ ੧੨, ੬ : ੨	-	੧੦੫੫
ਜੋ ਮਰਿ ਜੰਮੇ ਸੁ ਕਚੁ ਨਿਕਚੁ ॥	ਆਸਾ ੧, ਵਾਰ ੨ ਸ, ੧, ੧ : ੧੨	-	੪੬੩
ਜੋ ਮਾਗਉ ਸੋਈ ਸੋਈ ਪਾਵਉ ਅਪਨੇ ਖਸਮ ਭਰੋਸਾ ॥	ਸੋਰ ੫, ੪੨, ੨ : ੧	-	੬੧੯
ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥	ਟੋਡੀ ੫, ੧੦, ੧ : ੧	-	੭੧੪
ਜੋ ਮਾਗਹਿ ਠਾਕੁਰ ਅਪੁਨੇ ਤੇ ਸੋਈ ਸੋਈ ਦੇਵੈ ॥	ਧਨਾ ੫, ੪੫, ੨ : ੧	-	੬੮੧
ਜੋ ਮਾਗੈ ਸੋ ਭੂਖਾ ਰਹੈ ॥	ਰਾਮ ੫, ੨੯, ੪ : ੧	-	੮੯੨
ਜੋ ਮਾਨੁਖੁ ਮਾਨੁਖ ਕੀ ਸੇਵਾ ਓਹੁ ਤਿਸ ਕੀ ਲਈ ਲਈ ਫੁਨਿ ਜਾਈਐ ॥	ਬਿਲਾ ੫, ੯੨, ੨ : ੧	-	੮੨੨
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥	ਗਉ ੪, ਵਾਰ, ੧੨ : ੭	-	੩੦੬
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥	ਗਉ ੪, ਵਾਰ, ੫, ੩੧ : ੭	-	੩੧੭
ਜੋ ਮਿਲਿਆ ਹਰਿ ਦੀਬਾਣ ਸਿਉ ਸੋ ਸਭਨੀ ਦੀਬਾਣੀ ਮਿਲਿਆ ॥	ਸਿਰੀ ੪, ਵਾਰ, ੧੧ : ੧	-	੮੭
ਜੋ ਮੇਰਾ ਪ੍ਰੀਤਮੁ ਦਸੇ ਤਿਸ ਕੈ ਹਉ ਵਾਰੀਆ ॥	ਮਾਝ ੪, ੭, ੧ : ੨	-	੯੬
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥	ਆਸਾ ੧, ਪਟੀ, ੨੧ : ੨	-	੪੩੩

ਜੋ ਮੈ ਬੇਦਨ ਸਾ ਕਿਸੁ ਆਖਾ ਮਾਈ ॥	ਮਾਰੂ ੧, ੫, ੧*: ੧	-	੯੯੦
ਜੋ ਮੋਹਿ ਦੂਜੈ ਚਿਤੁ ਲਾਇਦੇ ਤਿਨਾ ਵਿਆਪਿ ਰਹੀ ਲਪਟਾਇ ॥	ਗੂਜ ੩, ਵਾਰ ੧੩ ਸ, ੩, ੧ : ੨	-	੫੧੩
ਜੋ ਮੋਹਿ ਮਾਇਆ ਚਿਤੁ ਲਾਇਦੇ ਸੇ ਛੋਡਿ ਚਲੇ ਦੁਖੁ ਰੋਇ ॥	ਸਿਰੀ ੪, ਵਣ ੧, ੧ : ੪	-	੮੧
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਅੰਤਿ ਗਏ ਪਛੁਤਾਣੇ ਰਾਮ ॥	ਬਿਹਾ ੪, ੫, ੧ : ੨	-	੫੪੦
ਜੋ ਮੋਹਿ ਮਾਇਆ ਚਿਤੁ ਲਾਇਦੇ ਮੇਰੀ ਜਿੰਦੁੜੀਏ ਸੇ ਮਨਮੁਖ ਮੂੜ ਬਿਤਾਲੇ ਰਾਮ ॥	ਬਿਹਾ ੪, ੨, ੩ : ੩	-	੫੩੮
ਜੋ ਰੰਗਿ ਰਾਤੇ ਕਰਮ ਬਿਧਾਤੇ ॥	ਮਾਝ ੩, ਅਸ ੪, ੩ : ੧	-	੧੧੧
ਜੋਰ ਜੁਲਮ ਫੂਲਹਿ ਘਨੋ ਕਾਚੀ ਦੇਹ ਬਿਕਾਰ ॥	ਗਉ ੫, ਬਾਅ, ੨੪ ਸ: ੧	-	੨੫੫
ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ ॥	ਮਾਝ ੧, ਵਾਰ ੬ ਸ, ੧, ੧ : ੨	-	੧੪੦
ਜੋ ਰਤੇ ਸਹਿ ਆਪਣੈ ਤਿਨ ਭਾਵੈ ਸਭੁ ਕੋਇ ॥	ਵਡ ੧, ੧, ੧ : ੨	-	੫੫੭
ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥	ਰਾਮ ੫, ਵਾਰ, ੫ : ੧	-	੯੫੯
ਜੋ ਰਤੇ ਰੰਗਿ ਗੋਵਿਦ ਕੈ ਹਉ ਤਿਨ ਬਲਿਹਾਰੈ ਜਾਉ ॥	ਰਾਮ ੫, ਵਾਰ ੪ ਸ, ੫, ੧ : ੫	-	੯੫੮
ਜੋ ਰਾਤੇ ਮਾਤੇ ਸੰਗਿ ਬਪੁਰੀ ਮਾਇਆ ਮੋਹ ਸੰਤਾਪ ॥	ਕਾਨ ੫, ੪੪, ੧ : ੧	-	੧੩੦੬
ਜੋ ਰਾਤੇ ਰੰਗ ਏਕ ਕੈ ਨਾਨਕ ਗੂੜਾ ਰੰਗੁ ॥	ਗਉ ੫, ਬਾਅ, ੧੦ ਸ: ੨	-	੨੫੨
ਜੋਰਾ ਦਾ ਆਖਿਆ ਪੁਰਖ ਕਮਾਵਦੇ ਸੇ ਅਪਵਿਤ ਅਮੇਧ ਖਲਾ ॥	ਗਉ ੪, ਵਾਰ ੯ ਸ, ੪, ੨ : ੪	-	੩੦੪
ਜੋਰਾ ਪੁਰਖ ਸਭਿ ਆਪਿ ਉਪਾਇਅਨੁ ਹਰਿ ਖੇਲ ਸਭਿ ਖਿਲਾ ॥	ਗਉ ੪, ਵਾਰ ੯ ਸ, ੪, ੨ : ੭	-	੩੦੪
ਜੋਰਿ ਤੁਮਾਰੈ ਸੁਖਿ ਵਸਾ ਸਚੁ ਸਬਦੁ ਨੀਸਾਣੁ ॥	ਗਉ ੫, ੧੬੯*, ੧*: ੨	-	੨੧੭
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥	ਟੋਡੀ ੫, ੧੨, ੨ : ੨	-	੭੧੪
ਜੋਰੁ ਨ ਸੁਰਤੀ ਗਿਆਨਿ ਵੀਚਾਰਿ ॥	ਜਪੁ ੧, ੩੩ : ੫	-	੭
ਜੋਰੁ ਨ ਜੀਵਣਿ ਮਰਣਿ ਨਹ ਜੋਰੁ ॥	ਜਪੁ ੧, ੩੩ : ੩	-	੭
ਜੋਰੁ ਨ ਜੁਗਤੀ ਛੁਟੈ ਸੰਸਾਰੁ ॥	ਜਪੁ ੧, ੩੩ : ੬	-	੭
ਜੋਰੁ ਨ ਮੰਗਣਿ ਦੇਣਿ ਨ ਜੋਰੁ ॥	ਜਪੁ ੧, ੩੩ : ੨	-	੭
ਜੋਰੁ ਨ ਰਾਜਿ ਮਾਲਿ ਮਨਿ ਸੋਰੁ ॥	ਜਪੁ ੧, ੩੩ : ੪	-	੭
ਜੋ ਰੋਵੈ ਸੋਈ ਪਤਿ ਖੋਵੈ ॥	ਗੋਂਡ ਕਬ, ੫, ੩ : ੪	-	੮੭੧
ਜੋ ਲਉਡਾ ਪ੍ਰਭਿ ਕੀਆ ਅਜਾਤਿ ॥	ਆਸਾ ੫, ੨੧, ੩ : ੧	-	੩੭੬
ਜੋ ਲਪਟਾਨੋ ਤਿਸੁ ਦੂਖ ਸੰਤਾਪ ॥	ਭੈਰ ੫, ੩੩, ੨ : ੨	-	੧੧੪੫
ਜੋਲਾਹੇ ਘਰੁ ਅਪਨਾ ਚੀਨ੍ਹਾਂ ਘਟ ਹੀ ਰਾਮੁ ਪਛਾਨਾਂ ॥	ਆਸਾ ਕਬ, ੩੬, ੩ : ੨	-	੪੮੪
ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ ॥	ਸਲੋ ੧, ੨੯ : ੪	-	੧੪੧੨
ਜੋ ਲੋੜੀਦਾ ਸੋਈ ਪਾਇਆ ॥	ਮਾਝ ੫, ੧੦, ੨ : ੨	-	੯੭
ਜੋ ਲੋੜੀਦੇ ਰਾਮ ਸੇਵਕ ਸੇਈ ਕਾਂਢਿਆ ॥	ਵਡ ੫, ਛੰਤ ੨, ੪ ਸ: ੧	-	੫੭੮
ਜੋਵਹਿ ਕੂਪ ਸਿੰਚਨ ਕਉ ਬਸੁਧਾ ਉਠਿ ਬੈਲ ਗਏ ਚਰਿ ਬੇਲ ॥	ਆਸਾ ੪, ੬੧, ੨ : ੨	-	੩੬੮
ਜੋ ਵਰਤਾਏ ਸਾਈ ਜੁਗਤਿ ॥	ਗਉ ੫, ਸੁਖ ੯, ੭ : ੯	-	੨੭੫
ਜੋ ਵਰਤਾਏ ਸੋਈ ਭਲ ਮਾਨੈ ਬੁਝਿ ਹੁਕਮੈ ਦੁਰਮਤਿ ਜਾਲੀਐ ॥	ਮਾਰੂ ੫, ਅਸ ੭, ੭ : ੩	-	੧੦੧੯
ਜੋ ਵਰਤਾਏ ਸੋਈ ਭਲਾ ॥	ਰਾਮ ੫, ੨੫, ੨ : ੨	-	੮੯੦
ਜੋੜਣਹਾਰਾ ਸੰਤੁ ਨਾਨਕ ਪਾਧਰੁ ਪਧਰੋ ॥	ਗਉ ੫, ਵਾਰ ੧੪ ਸ, ੫, ੨ : ੨	-	੩੨੧
ਜੋੜਨਹਾਰੋ ਸਦਾ ਅਤੀਤਾ ਇਹ ਕਹੀਐ ਕਿਸੁ ਮਾਹੀ ॥	ਗਉ ਕਬ, ਅਸ ੫੨, ੨ : ੨	-	੩੩੪
ਜੋੜਿ ਵਿਛੋੜੇ ਨਾਨਕ ਥਾਪਿ ॥	ਆਸਾ ੫, ੮੨, ੪ : ੩	-	੩੯੦
ਜੋੜੀ ਜੁੜੈ ਨ ਤੋੜੀ ਤੂਟੈ ਜਬ ਲਗੁ ਹੋਇ ਬਿਨਾਸੀ ॥	ਗਉ ਕਬ, ਅਸ ੫੨, ੩ : ੧	-	੩੩੪
ਜੌ ਕਰਿ ਪਾਚਨੁ ਬੇਗਿ ਨ ਪਾਵੈ ਝਗਰੁ ਕਰੈ ਘਰਹਾਈ ॥	ਗਉ ਕਬ, ਅਸ ੫੪, ੨ : ੨	-	੩੩੫
ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥	ਗਉ ਕਬ, ੭, ੨ : ੧	-	੩੨੪
ਜੌਬਨ ਬਹਿਕ੍ਰਮ ਕਨਿਕ ਕੁੰਡਲਹ ॥	ਸੁਸ ੫, ੧੧ : ੨	-	੧੩੫੪
ਜੌ ਭੀਖ ਮੰਗਾਵਹਿ ਤ ਕਿਆ ਘਟਿ ਜਾਈ ॥	ਗੂਜ ਨਾਮ, ੧, ੧ : ੨	-	੫੨੫
ਜੌ ਰਾਜੁ ਦੇਹਿ ਤ ਕਵਨ ਬਡਾਈ ॥	ਗੂਜ ਨਾਮ, ੧, ੧ : ੧	-	੫੨੫
ਝਖ ਮਾਰਉ ਸਗਲ ਸੰਸਾਰੁ ॥	ਗੋਂਡ ੫, ੧੮, ੩ : ੪	-	੮੬੭
ਝਖ ਮਾਰਉ ਸਾਕਤੁ ਵੇਚਾਰਾ ॥	ਬਿਲਾ ੫, ੧੮, ੨ : ੨	-	੮੦੬
ਝਖੜਿ ਵਾਉ ਨ ਡੋਲਈ ਪਰਬਤੁ ਮੇਰਾਣੁ ॥	ਰਾਮ ਬਸ, ਵਾਰ, ੬ : ੧੪	-	੯੬੮

ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥	ਕਾਨ ੫, ੪, ੧*: ੨	-	੧੨੯੮
ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ ॥	ਬਿਲਾ ੫, ੪੧, ੧ : ੧	-	੮੧੦
ਟਹਲ ਕਰਹੁ ਤਉ ਏਕ ਕੀ ਜਾ ਤੇ ਬ੍ਰਿਥਾ ਨ ਕੋਇ ॥	ਗਉ ੫, ਬਾਅ, ੨੭ : ੧	-	੨੫੫
ਟਹਲ ਮਹਲ ਤਾ ਕਉ ਮਿਲੈ ਜਾ ਕਉ ਸਾਧ ਕ੍ਰਿਪਾਲ ॥	ਗਉ ੫, ਬਾਅ, ੨੭ : ੩	-	੨੫੫
ਟਟਾ ਬਿਕਟ ਘਾਟ ਘਟ ਮਾਹੀ ॥	ਗਉ ਕਬ, ਬਾਅ, ੧੭ : ੧	-	੩੪੧
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥	ਆਸਾ ੧, ਪਟੀ, ੧੪ : ੧	-	੪੩੩
ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ ॥	ਗਉ ੫, ਬਾਅ. ੨੭ : ੬	-	੨੫੫
ਟਾਰੀ ਨ ਟਰੈ ਆਵੈ ਨ ਜਾਇ ॥	ਭੈਰ ਕਬ, ਅਸ ੧, ੭ : ੩	-	੧੧੬੨
ਟਿਕਨੁ ਨ ਪਾਵੈ ਬਿਨੁ ਸਤਸੰਗਤਿ ਕਿਸੁ ਆਗੈ ਜਾਇ ਰੂਆਈਐ ॥	ਦੇਵ ੫, ੨੨, ੧ : ੨	-	੫੩੨
ਟੂਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥	ਤਿਲੰ ਕਬ, ੧, ੧ : ੨	-	੭੨੭
ਟੂਟਿ ਪਰੀਤਿ ਗਈ ਬੁਰ ਬੋਲਿ ॥	ਰਾਮ ੧, ਓਅੰ, ੨੮ : ੩	-	੯੩੩
ਟੂਟੀ ਗਾਢਨਹਾਰ ਗੋਪਾਲ ॥	ਗਉ ੫, ਸੁਖ ੧੫, ੧ : ੧	-	੨੮੨
ਟੂਟੀ ਤੰਤੁ ਨ ਬਜੈ ਰਬਾਬੁ ॥	ਆਸਾ ਕਬ, ੧੧, ੨ : ੧	-	੪੭੮
ਟੂਟੀ ਨਿੰਦਕ ਕੀ ਅਧ ਬੀਚ ॥	ਸਾਰ ੫, ੧੦੬, ੧*: ੧	-	੧੨੨੪
ਟੂਟੀ ਲਾਜੁ ਭਰੈ ਮਤਿ ਹਾਰੀ ॥	ਗਉ ਕਬ, ੧੨. ੩ : ੨	-	੩੨੫
ਟੂਟੇ ਅਨ ਭਹਨਿ ਹਾਂ ॥	ਆਸਾ ੫, ੧੫੮, ੧ : ੧	-	੪੦੯
ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖੁ ਪਾਇ ॥	ਗਉ ੫, ਬਾਅ, ੨੭ ਸ: ੧	-	੨੫੫
ਟੂਟੇ ਬੰਧਨ ਜਾਸੁ ਕੇ ਹੋਆ ਸਾਧੂ ਸੰਗੁ ॥	ਗਉ ੫, ਬਾਅ, ੧੦ ਸ: ੧	-	੨੫੨
ਟੂਟੇ ਬੰਧਨ ਬਹੁ ਬਿਕਾਰ ਸਫਲ ਪੂਰਨ ਤਾ ਕੇ ਕਾਮ ॥	ਗਉ ੫, ਥਿਤੀ, ੧੫ : ੩	-	੩੦੦
ਟੂਟੇ ਮਾਇਆ ਕੇ ਬੰਧਨ ਫਾਹੇ ਹਰਿ ਰਾਮ ਨਾਮ ਲਿਵ ਲਾਗੇ ॥	ਦੇਵ ੪, ੧, ੧ : ੧	-	੫੨੭
ਟੂਟੈ ਗੰਠਿ ਪੜੈ ਵੀਚਾਰਿ ॥	ਰਾਮ ੧, ਓਅੰ, ੨੮ : ੫	-	੯੩੩
ਟੂਟੈ ਨੇਹੁ ਕਿ ਬੋਲਹਿ ਸਹੀ ॥	ਰਾਮ ੧, ਓਅੰ, ੨੮ : ੧	-	੯੩੩
ਟੂਟੈ ਬਾਹ ਦੁਹੂ ਦਿਸ ਗਹੀ ॥	ਰਾਮ ੧, ਓਅੰ, ੨੮ : ੨	-	੯੩੩
ਟੇਢੀ ਪਾਗ ਟੇਢੇ ਚਲੇ ਲਾਗੇ ਬੀਰੇ ਖਾਨ ॥	ਕੇਦਾ ਕਬ, ੫, ੧ : ੧	-	੧੧੨੪
ਟੋਹੇ ਟਾਹੇ ਬਹੁ ਭਵਨ ਬਿਨੁ ਨਾਵੈ ਸੁਖੁ ਨਾਹਿ ॥	ਗਉ ੫, ਬਾਅ, ੨੭ : ੫	-	੨੫੫
ਠਹਕਿ ਠਹਕਿ ਮਾਇਆ ਸੰਗਿ ਮੂਏ ॥	ਗਉ ੫, ਬਾਅ, ੨੮ : ੩	-	੨੫੬
ਠਹਕਿ ਮੁਈ ਅਵਗੁਣਿ ਪਛੁਤਾਇ ॥	ਰਾਮ ੧, ਓਅੰ, ੨੯ : ੨	-	੯੩੩
ਠਗਣਹਾਰ ਅਣਠਗਦਾ ਠਾਗੈ ॥	ਰਾਮ ੫, ੫੪, ੩ : ੩	-	੯੦੦
ਠਗ ਦਿਸਟਿ ਬਗਾ ਲਿਵ ਲਾਗਾ ॥	ਪ੍ਰਭਾ ਬੇਣੀ, ੧, ੧ : ੩	-	੧੩੫੧
ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥	ਮਾਰੂ ੫, ਵਾਰ ੧੩ ਸ, ੫, ੩ : ੧	-	੧੦੯੮
ਠਗਿ ਮੁਠੀ ਕੂੜਿਆਰ ਬੰਨ੍ਹਿ ਚਲਾਈਐ ॥	ਆਸਾ ੧, ਅਸ ੧੬, ੭ : ੨	-	੪੨੦
ਠਗੈ ਸੇਤੀ ਠਗੁ ਰਲਿ ਆਇਆ ਸਾਥੁ ਭਿ ਇਕੋ ਜੇਹਾ ॥	ਰਾਮ ੫, ਵਾਰ ੭ ਸ. ੫, ੨ : ੬	-	੯੬੦
ਠਠਾ ਇਹੈ ਦੂਰਿ ਠਗ ਨੀਰਾ ॥	ਗਉ ਕਬ, ਬਾਅ, ੧੮ : ੧	-	੩੪੧
ਠਠਾ ਮਨੂਆ ਠਾਹਹਿ ਨਾਹੀ ॥	ਗਉ ੫, ਬਾਅ, ੨੮ : ੧	-	੨੫੬
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ ਕਾ ਚਿਤੁ ਲਾਗਾ ॥	ਆਸਾ ੧, ਪਟੀ, ੧੫ : ੧	-	੪੩੩
ਠੰਢੀ ਤਾਤੀ ਮਿਟੀ ਖਾਈ ॥	ਆਸਾ ੫, ੩੩, ੧*: ੧	-	੩੭੮
ਠਾਕਹੁ ਮਨੂਆ ਰਾਖਹੁ ਠਾਇ ॥	ਰਾਮ ੧, ਓਅੰ, ੨੯ : ੧	-	੯੩੩
ਠਾਕ ਨ ਸਚੈ ਬੋਹਿਥੈ ਜੇ ਗੁਰੁ ਧੀਰਕ ਦੇਇ ॥	ਮਾਰੂ ੩, ਵਾਰ ੨ ਸ, ੪, ੩ : ੨	-	੧੦੮੭
ਠਾਕ ਨ ਹੋਤੀ ਤਿਨਹੁ ਦਰਿ ਜਿਹ ਹੋਵਹੁ ਸੁਪ੍ਰਸੰਨ ॥	ਗਉ ੫, ਬਾਅ, ੨੮ ਸ: ੧	-	੨੫੫
ਠਾਕਿ ਰਹੇ ਮਨੁ ਸਾਚੈ ਧਾਰਿਆ ॥	ਬਿਲਾ ੧, ੩, ੪ : ੨	-	੭੯੬
ਠਾਕੁਰ ਅਪੁਨੇ ਜੋ ਜਨੁ ਭਾਇਆ ॥	ਗਉ ੫, ਬਾਅ, ੨੮ : ੭	-	੨੫੬
ਠਾਕੁਰ ਆਇਓ ਆਹਿ ॥	ਆਸਾ ੫, ੧੪੬, ੧*: ੨	-	੪੦੭
ਠਾਕੁਰ ਐਸੋ ਨਾਮੁ ਤੁਮ੍ਹਾਰੋ ॥	ਗੂਜ ੫, ੧੦, ੧*: ੧	-	੪੯੮
ਠਾਕੁਰ ਸਿਉ ਜਾ ਕੀ ਬਨਿ ਆਈ ॥	ਆਸਾ ੫, ੭੯, ੧ : ੧	-	੩੯੦
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ ॥	ਰਾਮ ੧, ਓਅੰ, ੪੦ : ੬	-	੯੩੫
ਠਾਕੁਰ ਹੋਏ ਆਪਿ ਦਇਆਲ ॥	ਗੂਜ ੫, ੧੫, ੧*: ੧	-	੪੯੯
ਠਾਕੁਰ ਹੋਏ ਆਪਿ ਦਇਆਲ ॥	ਦੇਵ ੫, ੨੩, ੧*: ੧	-	੫੩੨

ਠਾਕੁਰ ਕਉ ਸੇਵਕੁ ਜਾਨੈ ਸੰਗਿ ॥	ਗਉ ੫, ਸੁਖ ੧੭, ੩ : ੫	੨੮੫
ਠਾਕੁਰ ਕਾ ਸੇਵਕੁ ਆਗਿਆਕਾਰੀ ॥	ਗਉ ੫, ਸੁਖ ੧੭, ੩ : ੧	੨੮੫
ਠਾਕੁਰ ਕਾ ਸੇਵਕੁ ਸਦਾ ਪੂਜਾਰੀ ॥	ਗਉ ੫, ਸੁਖ ੧੭, ੩ : ੨	੨੮੫
ਠਾਕੁਰ ਕਾ ਦਾਸੁ ਗੁਰਮੁਖਿ ਹੋਈ ॥	ਆਸਾ ੧, ੨੧, ੧ : ੨	੩੫੫
ਠਾਕੁਰ ਕੇ ਸੇਵਕ ਹਰਿ ਰੰਗ ਮਾਣਹਿ ॥	ਮਾਝ ੫, ੨੫, ੩ : ੨	੧੦੨
ਠਾਕੁਰ ਕੇ ਸੇਵਕ ਕੇ ਨਿਰਮਲ ਰੀਤਿ ॥	ਗਉ ੫, ਸੁਖ ੧੭, ੩ : ੪	੨੮੫
ਠਾਕੁਰ ਕੇ ਸੇਵਕ ਕੈ ਮਨਿ ਪਰਤੀਤਿ ॥	ਗਉ ੫, ਸੁਖ ੧੭, ੩ : ੩	੨੮੫
ਠਾਕੁਰ ਚਰਣ ਸੁਹਾਵੇ ॥	ਆਸਾ ੫, ੧੪੭, ੧*: ੧	੪੦੭
ਠਾਕੁਰ ਜਾ ਸਿਮਰਾ ਤੂੰ ਤਾਹੀ ॥	ਗੂਜ ੫, ੧੯, ੧*: ੧	੪੯੯
ਠਾਕੁਰ ਜੀਉ ਤੁਹਾਰੋ ਪਰਨਾ ॥	ਕਾਨ ੫, ੯, ੧*: ੧	੧੨੯੯
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥	ਗੂਜ ੫, ੧੬, ੧*: ੧	੪੯੯
ਠਾਕੁਰ ਤੁਝ ਬਿਨੁ ਬੀਆ ਨ ਹੋਰ ॥	ਗੂਜ ੫, ੨੦, ੧*: ੧	੫੦੦
ਠਾਕੁਰ ਤੁਮ੍ ਸਰਣਾਈ ਆਇਆ ॥	ਸਾਰ ੫, ੭੪, ੧*: ੧	੧੨੧੮
ਠਾਕੁਰ ਤੇ ਜਨੁ ਜਨ ਤੇ ਠਾਕੁਰੁ ਖੇਲੁ ਪਰਿਓ ਹੈ ਤੋ ਸਿਉ ॥	ਸਾਰ ਨਾਮ, ੨, ੧*: ੨	੧੨੫੨
ਠਾਕੁਰ ਨਾਮੁ ਕੀਓ ਉਨਿ ਵਰਤਨਿ ॥	ਗਉ ੫, ੮੬, ੧ : ੩	੧੮੧
ਠਾਕੁਰ ਪ੍ਰਭ ਤੇਰੀ ਟੇਕ ॥	ਰਾਮ ੫, ੪੪, ੧ : ੨	੮੯੬
ਠਾਕੁਰ ਪ੍ਰੀਤਮ ਪ੍ਰਭ ਮੇਰੇ ॥	ਰਾਮ ੫, ੩੭, ੧*: ੧	੮੯੪
ਠਾਕੁਰ ਬਿਨਤੀ ਕਰਨ ਜਨੁ ਆਇਓ ॥	ਸਾਰ ੫, ੬੬, ੧*: ੧	੧੨੧੭
ਠਾਕੁਰ ਭਾਣੀ ਸਾ ਗੁਣਵੰਤੀ ਤਿਨ ਹੀ ਸਭ ਰੰਗ ਮਾਣਾ ॥	ਸੂਹੀ ੫, ਛੰਤ ੪, ੩ : ੫	੭੭੯
ਠਾਕੁਰ ਭੇਟੇ ਗੁਰ ਬਚਨਾਂਤਿ ॥	ਕਾਨ ੫, ੨, ੨ : ੨	੧੨੯੮
ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰਿ ਕੋਮਾ ॥	ਗੂਜ ੫, ਅਸ ੧, ੧ : ੨	੫੦੭
ਠਾਕੁਰ ਮਹਿ ਦਾਸੁ ਦਾਸ ਮਹਿ ਸੋਇ ॥	ਧਨਾ ੧, ਅਸ ੨, ੧ : ੩	੬੮੬
ਠਾਕੁਰਿ ਅਪੁਨੈ ਕੀਨੀ ਦਾਤਿ ॥	ਆਸਾ ੫, ੭੮, ੩ : ੧	੩੮੯
ਠਾਕੁਰਿ ਮਾਨੇ ਸੇ ਪਰਧਾਨੇ ਹਰਿ ਸੇਤੀ ਰੰਗਿ ਰਾਤੇ ॥	ਵਡ ੫, ਛੰਤ ੨, ੨ : ੩	੫੭੭
ਠਾਕੁਰੁ ਏਕੁ ਸਬਾਈ ਨਾਰਿ ॥	ਰਾਮ ੧, ਓਅੰ, ੨੯ : ੩	੯੩੩
ਠਾਕੁਰੁ ਸਰਬੇ ਸਮਾਣਾ ॥	ਸਿਰੀ ੫, ੯੬, ੧*: ੧	੫੧
ਠਾਕੁਰੁ ਹਮਰਾ ਸਦ ਬੋਲੰਤਾ ॥	ਭੈਰ ੫, ੧੨, ੧*: ੧	੧੧੬੦
ਠਾਕੁਰੁ ਗਾਈਐ ਆਤਮ ਰੰਗਿ ॥	ਧਨਾ ੫, ੩੫, ੧*: ੧	੬੮੦
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥	ਭੈਰ ੫, ੧੪, ੨ : ੧	੧੧੩੮
ਠਾਕੁਰੁ ਮੇਰਾ ਸੁਘੜੁ ਸੁਜਾਨਾ ॥	ਰਾਮ ੫, ੧੪, ੧ : ੩	੮੮੬
ਠਾਕੁਰੁ ਲੇਖਾ ਮਗਨਹਾਰੁ ॥	ਬਸੰ ਰਵਿ, ੧, ੩ : ੨	੧੧੯੬
ਠਾਕੇ ਬੋਹਿਥ ਦਰਗਹ ਮਾਰ ॥	ਗਉ ੧, ੭, ੪ : ੨	੧੫੩
ਠਾਢਾ ਬ੍ਰਹਮਾ ਨਿਗਮ ਬੀਚਾਰੈ ਅਲਖੁ ਨ ਲਖਿਆ ਜਾਈ ॥	ਪ੍ਰਭਾ ਕਬ, ੫, ੧*: ੨	੧੩੫੦
ਠਾਢਿ ਪਰੀ ਸੰਤਹ ਸੰਗਿ ਬਸਿਆ ॥	ਗਉ ੫, ਬਾਅ, ੨੮ : ੫	੨੫੬
ਠਾਢਿ ਪਾਈ ਕਰਤਾਰੇ ॥	ਸੋਰ ੫, ੫੬, ੧ : ੧	੬੨੨
ਠੋਕਿ ਵਜਾਇ ਸਭ ਡਿਠੀਆ ਤੁਸਿ ਆਪੇ ਲਇਅਨੁ ਛਡਾਇ ਜੀਉ ॥	ਸਿਰੀ ੫, ਅਸ ੨੯, ੧੨ : ੩	੭੪
ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥	ਮਲਾ ੧, ਵਾਰ ੧੯ ਸ, ੧, ੨ : ੨	੧੨੮੬
ਡਗਮਗ ਛਾਡਿ ਰੇ ਮਨ ਬਉਰਾ ॥	ਗਉ ਕਬ, ਅਸ ੬੮, ੧*: ੧	੩੩੮
ਡਗਰੀ ਚਾਲ ਨੇਤ੍ਰ ਫੁਨਿ ਅੰਧੁਲੇ ਸਬਦ ਸੁਰਤਿ ਨਹੀ ਭਾਈ ॥	ਭੈਰ ੧, ੫, ੩ : ੧	੧੧੨੬
ਡੰਡਉਤਿ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ॥	ਗਉ ੫, ਬਾਅ, ੨੯ ਸ: ੧	੨੫੬
ਡੰਡ ਕਮੰਡਲ ਸਿਖਾ ਸੂਤੁ ਧੋਤੀ ਤੀਰਥਿ ਗਵਨੁ ਅਤਿ ਭ੍ਰਮਨੁ ਕਰੈ ॥	ਭੈਰ ੧, ੮, ੩ : ੧	੧੧੨੭
ਡਡਾ ਡਰ ਉਪਜੇ ਡਰੁ ਜਾਈ ॥	ਗਉ ਕਬ, ਬਾਅ, ੧੯ : ੧	੩੪੧
ਡਡਾ ਡੇਰਾ ਇਹੁ ਨਹੀ ਜਹ ਡੇਰਾ ਤਹ ਜਾਨੁ ॥	ਗਉ ੫, ਬਾਅ, ੨੯ : ੧	੨੫੬
ਡੰਡਾ ਮੁੰਦ੍ਰਾ ਖਿੰਥਾ ਆਧਾਰੀ ॥	ਬਿਲਾ ਕਬ, ੮, ੧ : ੧	੮੫੬
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥	ਆਸਾ ੧, ਪਟੀ, ੧੬ : ੧	੪੩੩
ਡਰ ਚੂਕੇ ਬਿਨਸੇ ਅੰਧਿਆਰੇ ॥	ਮਾਰੂ ੫, ਸੋਲਾ ੬, ੧੪ : ੧	੧੦੭੭
ਡਰ ਡਰਿ ਮਰੈ ਨ ਬੂਡੈ ਕੋਇ ॥	ਬਿਲਾ ੧, ਥਿਤੀ, ੧੭ : ੩	੮੪੦

ਡਰਪਤ ਡਰਪਤ ਜਨਮ ਬਹੁਤੁ ਜਾਹੀ ॥	ਗਉ ੫, ੧੫੬, ੧*: ੨	-	੧੯੭
ਡਰਪਿ ਮੁਈ ਘਰਿ ਆਪਣੈ ਡੀਠੀ ਕੰਤਿ ਸੁਜਾਣਿ ॥	ਰਾਮ ੧, ਓਅੰ, ੩੦ : ੩	-	੯੩੩
ਡਰਪੈ ਧਰਤਿ ਅਕਾਸੁ ਨਖੵਤ੍ਰਾ ਸਿਰ ਊਪਰਿ ਅਮਰੁ ਕਰਾਰਾ ॥	ਮਾਰੂ ੫, ੧, ੧ : ੧	-	੯੯੮
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥	ਬਿਲਾ ੧, ਥਿਤੀ, ੧੭ : ੫	-	੮੪੦
ਡਰਿ ਘਰੁ ਘਰਿ ਡਰੁ ਡਰਿ ਡਰੁ ਜਾਇ ॥	ਗਉ ੧, ੨, ੧ : ੧	-	੧੫੧
ਡਰਿ ਡਰਿ ਡਰਣਾ ਮਨ ਕਾ ਸੋਰੁ ॥	ਗਉ ੧, ੨, ੧*: ੨	-	੧੫੧
ਡਰਿ ਡਰਿ ਪਚੇ ਮਨਮੁਖ ਵੇਚਾਰੇ ॥	ਧਨਾ ੫, ੨੪, ੧*: ੨	-	੬੭੭
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥	ਗਉ ੫, ੧੦੧, ੧ : ੧	-	੧੯੬
ਡਰੀਐ ਜੇ ਡਰੁ ਹੋਵੈ ਹੋਰੁ ॥	ਗਉ ੧, ੨, ੧*: ੧	-	੧੫੧
ਡਰੀਐ ਤਾਂ ਜੇ ਕਿਛੁ ਆਪ ਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ ॥	ਗਉ ੪, ਵਾਰ ੧੪ ਸ, ੪, ੨ : ੨	-	੩੦੮
ਡਰੁ ਚੂਕਾ ਦੇਖਿਆ ਭਰਪੂਰਿ ॥	ਗਉ ੫, ੧੦੧, ੧ : ੨	-	੧੯੬
ਡਰੁ ਰਾਖਿਆ ਗੁਰਿ ਆਪਣੈ ਨਿਰਭਉ ਨਾਮੁ ਵਖਾਣਿ ॥	ਰਾਮ ੧, ਓਅੰ, ੩੦ : ੪	-	੯੩੩
ਡਾਹਪਣਿ ਤਨਿ ਸੁਖੁ ਨਹੀ ਬਿਨੁ ਡਰ ਬਿਣਠੀ ਡਾਰ ॥	ਰਾਮ ੧, ਓਅੰ, ੩੦ : ੨	-	੯੩੩
ਡਾਕੀ ਕੋ ਚਿਤਿ ਕਛੂ ਨ ਲਾਗੈ ਚਰਨ ਕਮਲ ਸਰਨਾਇ ॥	ਆਸਾ ੫, ੩੧, ੧ : ੨	-	੩੭੮
ਡਾਨੁ ਸਗਲ ਗੈਰ ਵਜਹਿ ਭਰਿਆ ਦੀਵਾਨ ਲੇਖੈ ਨ ਪਰਿਆ ॥	ਆਸਾ ੫, ੧੫੨, ੩ : ੧	-	੪੦੮
ਡਾਨੁ ਦੈਤ ਨਿੰਦਕ ਕਉ ਜਾਮ ॥	ਭੈਰ ੫, ੩੪, ੧ : ੪	-	੧੧੪੫
ਡਾਲ ਛੋਡਿ ਤਤੁ ਮੂਲੁ ਪਰਾਤਾ ਮਨਿ ਸਾਚਾ ਓਮਾਹਾ ਹੇ ॥	ਮਾਰੂ ੧, ਸੋਲਾ ੧੨, ੧੩ : ੩	-	੧੦੩੩
ਡਾਲਾ ਸਿਉ ਪੇਡਾ ਗਟਕਾਵਹਿ ॥	ਆਸਾ ਕਬ, ੨, ੧*: ੨	-	੪੭੬
ਡਾਲੀ ਲਾਗੇ ਤਿਨੀ ਜਨਮੁ ਗਵਾਇਆ ॥	ਮਾਰੂ ੩, ਸੋਲਾ ੮, ੪ : ੨	-	੧੦੫੧
ਡਾਲੀ ਲਾਗੈ ਨਿਹਫਲੁ ਜਾਇ ॥	ਆਸਾ ੩, ੪੪, ੨ : ੧	-	੩੬੨
ਡਿਗਿ ਨ ਡੋਲੈ ਕਤਹੂ ਨ ਧਾਵੈ ॥	ਰਾਮ ੫, ੨੦, ੩ : ੧	-	੮੮੯
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥	ਧਨਾ ੫, ੫, ੨ : ੨	-	੬੭੧
ਡਿਠਤੋ ਹਭ ਠਾਇ ਊਣ ਨ ਕਾਈ ਜਾਇ ॥	ਗਉ ੫, ਵਾਰ ੪ ਸ, ੫, ੧ : ੧	-	੩੧੮
ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ ॥	ਗਉ ੫, ਵਾਰ ੧੬ ਸ, ੫, ੨ : ੩	-	੩੨੨
ਡਿਠਾ ਹਭ ਮਝਾਹਿ ਖਾਲੀ ਕੋਇ ਨ ਜਾਣੀਐ ॥	ਮਾਰੂ ੫, ਵਾਰ ੯ ਸ, ੫, ੩ : ੧	-	੧੦੯੭
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥	ਮਾਰੂ ੫, ਵਾਰ ੧੮ ਸ, ੫, ੧ : ੧	-	੧੧੦੦
ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ ॥	ਫੁਨ ੫, ੧੦ : ੧	-	੧੩੬੨
ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥	ਵਡ ੪, ਵਾਰ ੨੧ ਸ, ੩, ੧ : ੨	-	੫੯੪
ਡੀਹਰ ਨਿਆਈ ਮੋਹਿ ਫਾਕਿਓ ਰੇ ॥	ਟੋਡੀ ੫, ੧੯, ੧*: ੩	-	੭੧੫
ਡੀਗਨ ਡੋਲਾ ਤਊ ਲਉ ਜਉ ਮਨ ਕੇ ਭਰਮਾ ॥	ਆਸਾ ੫, ੧੧੯, ੧ : ੧	-	੪੦੦
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥	ਮਾਰੂ ੫, ਵਾਰ ੧੯ ਸ, ੫, ੧ : ੨	-	੧੧੦੦
ਡੁਬਦੇ ਪਾਥਰ ਮੇਲਿ ਲੈਹੁ ਤੁਮ ਆਪੇ ਸਾਚੁ ਨਾਮੁ ਅਬਿਨਾਸੀ ਹੇ ॥	ਮਾਰੂ ੩, ਸੋਲਾ ੫, ੯ : ੩	-	੧੦੪੮
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥	ਵਡ ੪, ਵਾਰ ੧ ਸ, ੩, ੩ : ੨	-	੫੮੫
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥	ਸਲੋ ਫਰ, ੧੨੨ : ੨	-	੧੩੮੪
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥	ਮਾਰੂ ੫, ਵਾਰ ੨੧ ਸ, ੫, ੩ : ੧	-	੧੧੦੧
ਡੂਗਰਿ ਵਾਸੁ ਤਿਖਾ ਘਣੀ ਜਬ ਦੇਖਾ ਨਹੀ ਦੂਰਿ ॥	ਰਾਮ ੧, ਓਅੰ, ੩੦ : ੫	-	੯੩੩
ਡੂਗਰੁ ਊਚਉ ਗੜੁ ਪਾਤਾਲਿ ॥	ਮਲਾ ੧, ਅਸ ੪, ੧ : ੨	-	੧੨੭੪
ਡੂੰਗਰੁ ਦੇਖਿ ਡਰਾਵਣੋ ਪੇਈਅੜੈ ਡਰੀਆਸੁ ॥	ਸਿਰੀ ੧, ਅਸ ੧੬, ੧ : ੧	-	੬੩
ਡੂਬਤ ਪਾਹਨ ਪ੍ਰਭ ਮੇਰੇ ਲੀਜੈ ॥	ਸੂਹੀ ੫, ੨੦, ੫ : ੨	-	੭੪੧
ਡੂਬਿ ਮੁਏ ਬਿਨੁ ਪਾਣੀ ਗਤਿ ਨਹੀ ਜਾਣੀ ਹਉਮੈ ਧਾਤੁ ਸੰਸਾਰੇ ॥	ਗਉ ੩, ਛੰਤ ੪, ੨ : ੩	-	੨੪੬
ਡੂਬੇ ਨਾਮ ਬਿਨੁ ਘਨ ਸਾਥ ॥	ਮਾਰੂ ੫, ੩੦, ੧*: ੧	-	੧੦੦੭
ਡੇਖਣ ਕੂ ਮੁਸਤਾਕੁ ਮੁਖੁ ਕਿਜੇਹਾ ਤਉ ਧਣੀ ॥	ਮਾਰੂ ੫, ਵਾਰ ੮ ਸ, ੫, ੧ : ੧	-	੧੦੯੬
ਡੇਰਾ ਨਿਹਚਲੁ ਸਚੁ ਸਾਧਸੰਗ ਪਾਇਆ ॥	ਗਉ ੫, ਬਾਅ, ੨੯ : ੭	-	੨੫੬
ਡੋਰੀ ਪੂਰੀ ਮਾਪਹਿ ਨਾਹੀ ਬਹੁ ਬਿਸਟਾਲਾ ਲੇਹੀ ॥	ਸੂਹੀ ਕਬ, ੫, ੨ : ੨	-	੭੯੩
ਡੋਰੀ ਲਪਟਿ ਰਹੀ ਚਰਨਹ ਸੰਗਿ ਭ੍ਰਮ ਭੈ ਸਗਲੇ ਖਾਦ ॥	ਸਾਰ ੫, ੧੧੭, ੨ : ੧	-	੧੨੨੬
ਡੋਲਤ ਡੋਲਤ ਹੇ ਸਖੀ ਫਾਟੇ ਚੀਰ ਸੀਗਾਰ ॥	ਰਾਮ ੧, ਓਅੰ, ੩੦ : ੧	-	੯੩੩
ਡੋਲਨ ਤੇ ਚੂਕਾ ਠਹਰਾਇਆ ॥	ਰਾਮ ੫, ੨੫, ੧ : ੩	-	੮੯੦

ਡੋਲਨ ਤੇ ਰਾਖਹੁ ਪ੍ਰਭੂ ਨਾਨਕ ਦੇ ਕਰਿ ਹਥ ॥	ਗਉ ੫, ਬਾਅ, ੨੯ ਸ: ੨	-	੨੫੬
ਡੋਲਿ ਡੋਲਿ ਮਹਾ ਦੁਖੁ ਪਾਇਆ ਬਿਨਾ ਸਾਧੂ ਸੰਗ ॥	ਆਸਾ ੫, ੧੩੮, ੧ : ੧	-	੪੦੫
ਡੋਲੁ ਬਧਾ ਕਸਿ ਜੇਵਰੀ ਆਕਾਸਿ ਪਤਾਲਾ ॥	ਗਉ ੧, ਅਸ ੧੭, ੬ : ੨	-	੨੨੮
ਡੋਲੈ ਨਾਹੀ ਤੁਮਰਾ ਚੀਤੁ ॥	ਗਉ ੫, ੭੯, ੩ : ੩	-	੧੭੯
ਡੋਲੈ ਵਾਉ ਨ ਵਡਾ ਹੋਇ ॥	ਰਾਮ ੧, ੭, ੪ : ੧	-	੮੭੮
ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ ॥	ਗਉ ੫, ਬਾਅ, ੩੦ : ੭	-	੨੫੬
ਢਹਦੀ ਜਾਇ ਕਰਾਰਿ ਵਹਣਿ ਵਹੰਦੇ ਮੈ ਡਿਠਿਆ ॥	ਮਾਰੂ ੫, ਵਾਰ ੮ ਸ. ੫, ੩ : ੧	-	੧੦੯੭
ਢਠੀਆ ਕੰਮਿ ਨ ਆਵਨੀ ਵਿਚਹੁ ਸਖਣੀਆਹਾ ॥	ਸੂਹੀ ੧, ੩, ੨ : ੨	-	੭੨੯
ਢਢਾ ਢਿਗ ਢੂਢਹਿ ਕਤ ਆਨਾ ॥	ਗਉ ਕਬ, ਬਾਅ, ੨੦ : ੧	-	੩੪੧
ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ ॥	ਗਉ ੫, ਬਾਅ, ੩੦ : ੧	-	੨੫੬
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥	ਆਸਾ ੧, ਪਟੀ, ੧੭ : ੧	-	੪੩੩
ਢੰਢੋਲਤ ਢੂਢਤ ਹਉ ਫਿਰੀ ਢਹਿ ਢਹਿ ਪਵਨਿ ਕਰਾਰਿ ॥	ਰਾਮ ੧, ਓਅੰ, ੩੧ : ੧	-	੯੩੩
ਢੰਢੋਲਿਮੁ ਢੂਢਿਮੁ ਡਿਠੁ ਮੈ ਨਾਨਕ ਜਗੁ ਧੂਏ ਕਾ ਧਵਲਹਰੁ ॥	ਮਾਝ ੧, ਵਾਰ, ੩ : ੫	-	੧੩੮
ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ ॥	ਗਉ ੫, ਬਾਅ, ੩੦ ਸ: ੧	-	੨੫੬
ਢਾਹਿ ਉਸਾਰੇ ਸਾਜਿ ਜਾਣੈ ਸਭ ਸੋਇ ॥	ਸੂਹੀ ੧, ੫, ੪ : ੨	-	੭੨੯
ਢਾਹਿ ਉਸਾਰੇ ਹੁਕਮਿ ਸਮਾਵੈ ॥	ਆਸਾ ੧, ਅਸ ੬, ੫ : ੧	-	੪੧੪
ਢਾਹਿ ਉਸਾਰੇ ਧਰੇ ਧਿਆਨੁ ॥	ਆਸਾ ੧, ੧੮, ੧ : ੪	-	੩੫੪
ਢਾਹਿ ਮੜੋਲੀ ਲੂਟਿਆ ਦੇਹੁਰਾ ਸਾ ਧਨ ਪਕੜੀ ਏਕ ਜਨਾ ॥	ਗਉ ੧, ੧੪, ੩ : ੧	-	੧੫੫
ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ ॥	ਵਡ ੧, ਅਲਾ ੧, ੩ : ੫	-	੫੭੯
ਢਾਕਨਹਾਰੇ ਪ੍ਰਭੂ ਹਮਾਰੇ ਜੀਅ ਪ੍ਰਾਨ ਸੁਖਦਾਤੇ ॥	ਤੁਖਾ ੫, ਛੰਤ, ੪ : ੩	-	੧੧੧੭
ਢਾਕਨ ਢਾਕਿ ਗੋਬਿਦ ਗੁਰ ਮੇਰੇ ਮੋਹਿ ਅਪਰਾਧੀ ਸਰਨ ਚਰਨ ॥	ਬਿਲਾ ੫, ੧੧੮, ੧*: ੨	-	੮੨੮
ਢਾਠੀ ਭੀਤਿ ਭਰੰਮ ਕੀ ਭੇਟਤ ਗੁਰੁ ਸੂਰਾ ਰਾਮ ਰਾਜੇ ॥	ਆਸਾ ੫, ਛੰਤ ੩, ੪ : ੨	-	੪੫੪
ਢਾਢੀ ਸਚੈ ਮਹਲਿ ਖਸਮਿ ਬੁਲਾਇਆ ॥	ਮਾਝ ੧, ਵਾਰ, ੨੭ : ੩	-	੧੫੦
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥	ਮਾਝ ੧, ਵਾਰ, ੨੩ : ੭	-	੧੪੯
ਢਾਢੀ ਕਰੇ ਪਸਾਉ ਸਬਦੁ ਵਜਾਇਆ ॥	ਮਾਝ ੧, ਵਾਰ, ੨੭ : ੭	-	੧੫੦
ਢਾਢੀ ਕਰੇ ਪੁਕਾਰ ਪ੍ਰਭੂ ਸੁਣਾਇਸੀ ॥	ਗੂਜ ੩, ਵਾਰ, ੫ : ੧	-	੫੧੦
ਢਾਂਢੀ ਕਾ ਮਹਲੁ ਅਗਲਾ ਹਰਿ ਕੈ ਨਾਇ ਪਿਆਰਿ ॥	ਗੂਜ ੩, ਵਾਰ, ੧੮ : ੪	-	੫੧੬
ਢਾਢੀ ਕੀ ਸੇਵਾ ਚਾਕਰੀ ਹਰਿ ਜਪਿ ਹਰਿ ਨਿਸਤਾਰਿ ॥	ਗੂਜ ੩, ਵਾਰ, ੧੮ : ੫	-	੫੧੬
ਢਾਢੀ ਗੁਣ ਗਾਵੈ ਨਿਤ ਜਨਮੁ ਸਵਾਰਿਆ ॥	ਸੂਹੀ ੩, ਵਾਰ, ੧੬ : ੧	-	੭੯੦
ਢਾਢੀ ਤਿਸ ਨੋ ਆਖੀਐ ਜਿ ਖਸਮੈ ਧਰੇ ਪਿਆਰੁ ॥	ਗੂਜ ੩, ਵਾਰ, ੧੮ : ੧	-	੫੧੬
ਢਾਢੀ ਦਰਿ ਪ੍ਰਭ ਮੰਗਣਾ ਦਰੁ ਕਦੇ ਨ ਛੋਡੇ ॥	ਗਉ ੫, ਵਾਰ, ੨੧ : ੪	-	੩੨੩
ਢਾਢੀ ਦਰੁ ਘਰੁ ਪਾਇਸੀ ਸਚੁ ਰਖੈ ਉਰ ਧਾਰਿ ॥	ਗੂਜ ੩, ਵਾਰ, ੧੮ : ੩	-	੫੧੬
ਢੀਲ ਨ ਪਰੀ ਜਾ ਗੁਰਿ ਫੁਰਮਾਏ ॥	ਗਉ ੫, ੧੨੭, ੩ : ੨	-	੧੯੧
ਢੁਲਕੇ ਚਵਰ ਸੰਖ ਘਨ ਗਾਜੇ ॥	ਰਾਮ ਬੇਣੀ, ੧, ੯ : ੪	-	੯੭੪
ਢੂਢਤ ਹੀ ਢਹਿ ਗਏ ਪਰਾਨਾ ॥	ਗਉ ਕਬ, ਬਾਅ, ੨੦ : ੨	-	੩੪੧
ਢੂਢਤ ਖੋਜਤ ਗੁਰਿ ਮੇਲੇ ਬੀਰਾ ॥	ਬਸੰ ੧, ਅਸ ੪, ੩ : ੪	-	੧੧੮੯
ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥	ਸਲੋ ਕਬ, ੨੪੧ : ੧	-	੧੩੭੭
ਢੂੰਢ ਵਞਾਈ ਥੀਆ ਥਿਤਾ ॥	ਰਾਮ ੫, ਵਾਰ ੧੭ ਸ, ੫, ੨ : ੩	-	੯੬੪
ਢੂਢੇਦੀਏ ਸੁਹਾਗ ਕੂ ਤਉ ਤਨਿ ਕਾਈ ਕੋਰ ॥	ਸਲੋ ਫਰ, ੧੧੪ : ੧	-	੧੩੮੪
ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ ॥	ਗਉ ੫, ਬਾਅ, ੩੦ : ੫	-	੨੫੬
ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ ॥	ਗਉ ੫, ਬਾਅ, ੩੦ : ੩	-	੨੫੬
ਢੋਈ ਤਿਸ ਹੀ ਨੋ ਮਿਲੈ ਜਿਨਿ ਪੂਰਾ ਗੁਰੂ ਲਭਾ ॥	ਸਿਰੀ ੫, ੭੬, ੪ : ੨	-	੪੪
ਣਾ ਹਉ ਣਾ ਤੂੰ ਣਹ ਛੁਟਹਿ ਨਿਕਟਿ ਨ ਜਾਈਅਹੁ ਦੂਤ ॥	ਗਉ ੫, ਬਾਅ, ੩੧ ਸ: ੨	-	੨੫੬
ਣਾ ਕੋ ਜਾਣੈ ਆਪਣੋ ਏਕਹਿ ਟੇਕ ਅਧਾਰ ॥	ਗਉ ੫, ਬਾਅ, ੩੧ : ੫	-	੨੫੬
ਣਾ ਕੋ ਮੇਰਾ ਕਿਸੁ ਗਹੀ ਣਾ ਕੋ ਹੋਆ ਨ ਹੋਗੁ ॥	ਰਾਮ ੧, ਓਅੰ, ੩੨ : ੧	-	੯੩੪
ਣਾਣਾ ਰਣ ਤੇ ਸੀਝੀਐ ਆਤਮ ਜੀਤੈ ਕੋਇ ॥	ਗਉ ੫, ਬਾਅ, ੩੧ : ੧	-	੨੫੬
ਣਾਣਾ ਰਣਿ ਰੂਤਉ ਨਰ ਨੇਹੀ ਕਰੈ ॥	ਗਉ ਕਬ, ਬਾਅ, ੨੧ : ੧	-	੩੪੧

ਤਸਬੀ ਸਾ ਤਿਸੁ ਭਾਵਸੀ ਨਾਨਕ ਰਖੈ ਲਾਜ ॥	ਮਾਝ ੧, ਵਾਰ ੭ ਸ, ੧, ੧ : ੪	੧੪੦
ਤਸਬੀ ਯਾਦਿ ਕਰਹੁ ਦਸ ਮਰਦਨੁ ਸੁੰਨਤਿ ਸੀਲੁ ਬੰਧਾਨਿ ਬਰਾ ॥	ਮਾਰੂ ੫, ਸੋਲਾ ੧੨, ੭ : ੩	੧੦੮੪
ਤਹ ਅਨਹਤ ਸੁੰਨ ਵਜਾਵਹਿ ਤੂਰੇ ॥	ਰਾਮ ੧, ਸਿਗੋ, ੫੩ : ੨	੯੪੩
ਤਹ ਅਨਹਤ ਧੁਨੀ ਬਾਜਹਿ ਨਿਤ ਬਾਜੇ ਨੀਝਰ ਧਾਰ ਚੁਆਵੈਗੋ ॥	ਕਾਨ ੪, ਅਸ ੧, ੩ : ੨	੧੩੦੮
ਤਹ ਅਨਹਦ ਸਬਦ ਅਗਾਜਾ ॥	ਸੋਰ ੫, ੫੧, ੪ : ੨	੬੨੧
ਤਹ ਅਨਹਦ ਸਬਦ ਬਜੰਤਾ ॥	ਸੋਰ ਨਾਮ, ੧, ੨ : ੨	੬੫੭
ਤਹ ਅਨਹਦ ਸਬਦ ਵਜਹਿ ਧੁਨਿ ਬਾਣੀ ਸਹਜੇ ਸਹਜਿ ਸਮਾਈ ਹੇ ॥	ਮਾਰੂ ੪, ਸੋਲਾ ੧, ੬ : ੩	੧੦੬੯
ਤਹ ਅਨਦ ਬਿਨੋਦ ਸਦਾ ਅਨਹਦ ਝੁਣਕਾਰੋ ਰਾਮ ॥	ਬਿਹਾ ੫, ੫, ੨ : ੧	੫੪੫
ਤਹ ਅਨੇਕ ਰੂਪ ਨਾਉ ਨਵ ਨਿਧਿ ਤਿਸ ਦਾ ਅੰਤੁ ਨ ਜਾਈ ਪਾਇਆ ॥	ਰਾਮ ੩, ਅਨੰ, ੩੮ : ੪	੯੨੨
ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥	ਆਸਾ ੩, ਛੰਤ ੭, ੪ : ੫	੪੪੧
ਤਹ ਸਹਜ ਅਖਾਰੇ ਅਨੇਕ ਅਨੰਤਾ ॥	ਗਉ ੫, ੧੦੪, ੩ : ੧	੧੮੬
ਤਹ ਸਦਾ ਅਨੰਦ ਅਨਹਤ ਆਖਾਰੇ ॥	ਗਉ ੫, ਅਸ ੪, ੭ : ੩	੨੩੭
ਤਹ ਸਾਚ ਨਿਆਇ ਨਿਬੇਰਾ ॥	ਸੋਰ ੫, ੫੧, ੩ : ੧	੬੨੧
ਤਹ ਸੁੰਨਿ ਸਹਜਿ ਸਮਾਧਿ ਲਾਗੀ ਏਕੁ ਏਕੁ ਵਖਾਣੀਐ ॥	ਵਡ ੫, ਛੰਤ ੨, ੪ : ੪	੫੭੮
ਤਹ ਹਰਖ ਨ ਸੋਗ ਨ ਜਨਮ ਨ ਮਰਤ ॥	ਰਾਮ ੫, ੩੫, ੩ : ੪	੮੯੪
ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ ॥	ਗਉ ੫, ਸੁਖ ੨, ੪ : ੮	੨੬੪
ਤਹ ਹਰਿ ਜਸੁ ਗਾਵਹਿ ਨਾਦ ਕਵਿਤ ॥	ਧਨਾ ੫, ੨੩, ੩ : ੨	੬੭੬
ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ ॥	ਗਉ ੫, ਸੁਖ ੨, ੨ : ੮	੨੬੪
ਤਹ ਹੀ ਮਨੁ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ॥	ਸਾਰ ੧, ਅਸ ੧, ੭ : ੨	੧੨੩੨
ਤਹ ਕਉਨ ਕਉ ਮਾਨ ਕਉਨ ਅਭਿਮਾਨ ॥	ਗਉ ੫, ਸੁਖ ੨੧, ੪ : ੪	੨੯੧
ਤਹ ਕਉਨ ਠਾਕੁਰੁ ਕਉਨੁ ਕਹੀਐ ਚੇਰਾ ॥	ਗਉ ੫, ਸੁਖ ੨੧, ੫ : ੮	੨੯੧
ਤਹ ਕਉਨੁ ਅਚਿੰਤੁ ਕਿਸੁ ਲਾਗੈ ਚਿੰਤਾ ॥	ਗਉ ੫, ਸੁਖ ੨੧, ੬ : ੬	੨੯੧
ਤਹ ਕਉਨੁ ਕਥੈ ਕਉਨੁ ਸੁਨਨੈਹਾਰਾ ॥	ਗਉ ੫, ਸੁਖ ੨੧, ੬ : ੮	੨੯੧
ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ ॥	ਸਿਰੀ ਤ੍ਰਿਲੋ, ੨, ੪ : ੨	੯੨
ਤਹ ਕਿਸਹਿ ਭੂਖ ਕਵਨੁ ਤ੍ਰਿਪਤਾਵੈ ॥	ਗਉ ੫, ਸੁਖ ੨੧, ੪ : ੮	੨੯੧
ਤਹ ਗੀਤ ਨਾਦ ਅਖਾਰੇ ਸੰਗਾ ॥	ਸੂਹੀ ੫, ੧੨, ੨ : ੧	੭੩੯
ਤਹ ਚੰਦੁ ਨ ਸੂਰਜੁ ਪਉਣੁ ਨ ਪਾਣੀ ॥	ਰਾਮ ਬੇਣੀ, ੧, ੨ : ੩	੯੭੪
ਤਹ ਛਲ ਛਿਦ੍ਰ ਲਗਤ ਕਹੁ ਕੀਸ ॥	ਗਉ ੫, ਸੁਖ ੨੧, ੪ : ੬	੨੯੧
ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜੋਨੀਐ ॥	ਸੂਹੀ ੫, ਛੰਤ ੯, ੪ : ੫	੭੮੩
ਤਹ ਜਨਮ ਨ ਮਰਣੁ ਨ ਆਵਣ ਜਾਣਾ ਸੰਸਾ ਦੂਖੁ ਮਿਟਾਇਆ ॥	ਸਿਰੀ ੫, ਛੰਤ ੨, ੩ : ੪	੭੯
ਤਹ ਜਨਮ ਨ ਮਰਣੁ ਨ ਆਵਣ ਜਾਣਾ ਨਿਹਚਲੁ ਸਰਣੀ ਪਾਈਐ ॥	ਬਿਲਾ ੫, ੫, ੩ : ੩	੮੦੩
ਤਹ ਜਨਮ ਮਰਨ ਕਹੁ ਕਹਾ ਬਿਨਾਸਨ ॥	ਗਉ ੫, ਸੁਖ ੨੧, ੩ : ੨	੨੯੧
ਤਹ ਜੋਤਿ ਪ੍ਰਗਾਸੁ ਅਨੰਦ ਰਸੁ ਅਗਿਆਨੁ ਗਵਿਤਾ ॥	ਗੂਜ ੩, ਵਾਰ, ੯ : ੩	੫੧੨
ਤਹ ਤੀਰਥ ਵਰਤ ਤਪ ਸਾਰੇ ॥	ਰਾਮ ੧, ੧੦, ੩ : ੩	੮੭੯
ਤਹ ਤੁਮ੍ ਮਿਲਿ ਕੈ ਕਰਹੁ ਬਿਚਾਰੁ ॥	ਭੈਰ ਕਬ, ੧੦, ੧ : ੨	੧੧੫੯
ਤਹ ਦੀਪਕ ਜਲੈ ਛੰਛਾਰਾ ॥	ਸੋਰ ਨਾਮ, ੧, ੪ : ੨	੬੫੭
ਤਹ ਦੂਖ ਨ ਭੂਖ ਨ ਰੋਗੁ ਬਿਆਪੈ ਚਰਨ ਕਮਲ ਲਿਵ ਲਾਈਐ ॥	ਬਿਲਾ ੫, ੫, ੩ : ੨	੮੦੩
ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ ॥	ਗਉ ੫, ਸੁਖ ੨, ੪ : ੧੦	੨੬੪
ਤਹ ਪਾਵਸ ਸਿੰਧੁ ਧੂਪ ਨਹੀ ਛਹੀਆ ਤਹ ਉਤਪਤਿ ਪਰਲਉ ਨਾਹੀ ॥	ਗਉ ਕਬ, ਅਸ ੪੮, ੧ : ੧	੩੩੩
ਤਹ ਬਾਜੇ ਅਨਹਦ ਬੀਣਾ ॥	ਰਾਮ ਕਬ, ੧੦, ੩ : ੪	੯੭੨
ਤਹ ਬਾਜੇ ਸਬਦ ਅਨਾਹਦ ਬਾਣੀ ॥	ਰਾਮ ਬੇਣੀ, ੧, ੨ : ੨	੯੭੪
ਤਹ ਬਾਜੇ ਨਾਨਕ ਅਨਹਦ ਤੂਰੇ ॥	ਗਉ ੫, ਬਾਅ, ੩੬ : ੮	੨੫੮
ਤਹ ਬਿਖੜੇ ਥਾਨ ਅਨਿਕ ਖਿੜਕੀਆ ॥	ਰਾਮ ੫, ੧੨, ੪ : ੨	੮੯੬
ਤਹ ਬਿਨੁ ਮੈਲੁ ਕਹਹੁ ਕਿਆ ਧੋਤਾ ॥	ਗਉ ੫, ਸੁਖ ੨੧, ੪ : ੨	੨੯੧
ਤਹ ਬੇਦ ਕਤੇਬ ਕਹਾ ਕੋਊ ਚੀਨ ॥	ਗਉ ੫, ਸੁਖ ੨੧, ੫ : ੪	੨੯੧
ਤਹ ਬੈਕੁੰਠੁ ਜਹ ਨਾਮੁ ਉਚਰਹਿ ॥	ਰਾਮ ੫, ੨੫, ੩ : ੨	੮੯੦
ਤਹ ਭਉ ਭਰਮਾ ਸੋਗੁ ਨ ਚਿੰਤਾ ॥	ਗਉ ੫, ਅਸ ੪, ੭ : ੧	੨੩੭

ਤਹ ਭਇਆ ਪ੍ਰਗਾਸੁ ਮਿਟਿਆ ਅੰਧਿਆਰਾ ਜਿਉ ਸੂਰਜ ਰੈਣਿ ਕਿਰਾਖੀ ॥	ਸਿਰੀ ੪, ਵਾਰ, ੧੨ : ੪	-	੮੭
ਤਹ ਮਰਣੁ ਨ ਜੀਵਣੁ ਸੋਗੁ ਨ ਹਰਖਾ ॥	ਸੂਹੀ ੫, ੧੨, ੩ : ੧	-	੭੩੯
ਤਹ ਮਾਤ ਨ ਬੰਧੁ ਨ ਮੀਤ ਨ ਜਾਇਆ ॥	ਮਾਰੂ ੫, ੧੯, ੩ : ੧੦	-	੧੦੦੫
ਤਹ ਰੋਗ ਸੋਗ ਨ ਦੂਖੁ ਬਿਆਪੈ ਜਨਮ ਮਰਣੁ ਨ ਤਾਹਾ ॥	ਬਿਲਾ ੫, ਛੰਤ ੨, ੧ : ੪	-	੮੪੬
ਤਹਾ ਸਖਾਈ ਜਹ ਕੋਇ ਨ ਹੋਵੈ ॥	ਪ੍ਰਭਾ ੫, ੧, ੩ : ੧	-	੧੩੩੭
ਤਹਾ ਸੰਗਤਿ ਸਾਧ ਗੁਣ ਰਸੈ ॥	ਗਉ ੫, ਅਸ ੪, ੬ : ੩	-	੨੩੭
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥	ਸਲੋ ਕਬ, ੧੫੨ : ੨	-	੧੩੭੨
ਤਹਾਂ ਨਿਰੰਜਨੁ ਰਮਈਆ ਹੋਇ ॥	ਰਾਮ ਬੇਣੀ, ੧, ੧*: ੩	-	੯੭੪
ਤਹਾ ਬਿਗੂਤਾ ਜਹ ਕੋਇ ਨ ਰਾਖੈ ਓਹੁ ਕਿਸੁ ਪਹਿ ਕਰੇ ਪੁਕਾਰਾ ॥	ਆਸਾ ੫, ੪੧, ੨ : ੨	-	੩੮੦
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥	ਸੂਹੀ ੫, ੫੫, ੨ : ੨	-	੭੪੯
ਤਹਿ ਕੇਵਲ ਨਾਮੁ ਸੰਗਿ ਤੇਰੈ ਚਲੈ ॥	ਗਉ ੫, ਸੁਖ ੨, ੧ : ੪	-	੨੬੪
ਤਹੀ ਨਿਰੰਜਨੁ ਸਾਚੋ ਨਾਉ ॥	ਬਿਲਾ ੧, ਥਿਤੀ, ੧੦ : ੪	-	੮੩੯
ਤਹੀ ਨਿਰੰਜਨੁ ਰਹਿਆ ਸਮਾਈ ॥	ਗਉ ੧, ਅਸ ੨, ੭ : ੨	-	੨੨੧
ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥	ਗਉ ੪, ਵਾਰ, ੫, ੨੭ : ੨	-	੩੧੫
ਤਖਤ ਨਿਵਾਸੀ ਪੰਚ ਸਮਾਇ ॥	ਆਸਾ ੧, ਅਸ ੧, ੬ : ੨	-	੪੧੧
ਤਖਤਿ ਸਲਾਮੁ ਹੋਵੈ ਦਿਨੁ ਰਾਤੀ ॥	ਮਾਰੂ ੧, ਸੋਲਾ ੧੮, ੧੫ : ੧	-	੧੦੩੯
ਤਖਤਿ ਨਿਵਾਸੁ ਸਚੁ ਮਨਿ ਭਾਣੈ ॥	ਬਿਲਾ ੧, ਥਿਤੀ, ੧੭ : ੬	-	੮੪੦
ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥	ਮਾਰੂ ੧, ਸੋਲਾ ੨, ੧੦ : ੩	-	੧੦੨੨
ਤਖਤਿ ਬਹੈ ਤਖਤੈ ਕੀ ਲਾਇਕ ॥	ਮਾਰੂ ੧, ਸੋਲਾ ੧੮, ੧੪ : ੧	-	੧੦੩੯
ਤਖਤਿ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ॥	ਰਾਮ ਬਸ, ਵਾਰ, ੮ : ੫	-	੯੬੮
ਤਖਤਿ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ ॥	ਮਾਰੂ ੩, ਵਾਰ, ੬ : ੧	-	੧੦੮੮
ਤਖਤੁ ਸਭਾ ਮੰਡਨ ਦੋਲੀਚੇ ॥	ਗਉ ੫, ੮੧, ੩ : ੧	-	੧੮੯
ਤਗੁ ਕਪਾਹਹੁ ਕਤੀਐ ਬਾਮ੍ਹਣੁ ਵਟੇ ਆਇ ॥	ਆਸਾ ੧, ਵਾਰ ੧੫ ਸ, ੧, ੨ : ੩	-	੪੭੧
ਤਗੁ ਨ ਇੰਦ੍ਰੀ ਤਗੁ ਨ ਨਾਰੀ ॥	ਆਸਾ ੧, ਵਾਰ ੧੫ ਸ, ੧, ੪ : ੧	-	੪੭੧
ਤਗੁ ਨ ਜਿਹਵਾ ਤਗੁ ਨ ਅਖੀ ॥	ਆਸਾ ੧, ਵਾਰ ੧੫ ਸ, ੧, ੪ : ੪	-	੪੭੧
ਤਗੁ ਨ ਪੈਰੀ ਤਗੁ ਨ ਹਥੀ ॥	ਆਸਾ ੧, ਵਾਰ ੧੫ ਸ, ੧, ੪ : ੩	-	੪੭੧
ਤਜਹਿ ਬਿਕਾਰ ਬਿਨਸੈ ਅਭਿਮਾਨੁ ॥	ਰਾਮ ੫, ੫੬, ੩ : ੨	-	੯੦੦
ਤਜਹੁ ਸਿਆਨਪ ਸੁਰਿ ਜਨਹੁ ਸਿਮਰਹੁ ਹਰਿ ਹਰਿ ਰਾਇ ॥	ਗਉ ੫, ਸੁਖ ੧੪, ੧੪ ਸ: ੧	-	੨੮੧
ਤਜਿਓ ਮਨ ਤੇ ਅਭਿਮਾਨੋ ॥	ਮਾਰੂ ੫, ੨੩, ੨ : ੪	-	੧੦੦੬
ਤਜਿਓ ਰੀ ਸਗਲ ਬਿਕਾਰ ॥	ਮਲਾ ੫, ੨੩, ੧*: ੩	-	੧੨੭੧
ਤਜਿ ਅਭਿਮਾਨ ਭਏ ਨਿਰਵੈਰ ॥	ਗਉ ੫, ੯੨, ੧ : ੩	-	੧੮੩
ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ ॥	ਗਉ ੯, ੫, ੨ : ੧	-	੨੧੯
ਤਜਿ ਅਭਿਮਾਨੁ ਅਰੁ ਚਿੰਤ ਬਿਰਾਨੀ ਸਾਧਹ ਸਰਨ ਪਏ ॥	ਬਿਲਾ ੫, ੧੨੬, ੧ : ੧	-	੮੨੯
ਤਜਿ ਅਭਿਮਾਨੁ ਸਰਣਿ ਸੰਤਨ ਗਹੁ ਮੁਕਤਿ ਹੋਹਿ ਛਿਨ ਮਾਹੀ ॥	ਸਾਰ ੯, ੨, ੨ : ੧	-	੧੨੩੧
ਤਜਿ ਅਭਿਮਾਨੁ ਸਰਣੀ ਪਰਉ ਹਰਿ ਗੁਣ ਨਿਧਿ ਪਾਈ ॥	ਸੂਹੀ ੫, ੪੨, ੨ : ੨	-	੭੪੫
ਤਜਿ ਅਭਿਮਾਨੁ ਸੁਖ ਰਲੀਆ ਮਾਨੈ ॥	ਸੂਹੀ ਰਵਿ, ੧, ੧ : ੨	-	੭੯੩
ਤਜਿ ਅਭਿਮਾਨੁ ਕਾਮ ਕ੍ਰੋਧੁ ਨਿੰਦਾ ਬਾਸੁਦੇਵ ਰੰਗੁ ਲਾਵੈ ॥	ਸਾਰ ੫, ੭੧, ੧ : ੨	-	੧੨੧੮
ਤਜਿ ਅਭਿਮਾਨੁ ਛੁਟੈ ਤੇਰੀ ਬਾਕੀ ॥	ਗਉ ੫, ਬਾਅ, ੪੪ : ੨	-	੨੫੯
ਤਜਿ ਅਭਿਮਾਨੁ ਜਨਮ ਮਰਣੁ ਨਿਵਾਰਹੁ ॥	ਗਉ ੫, ੧੨੬, ੨ : ੧	-	੧੯੧
ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥	ਗੋਂਡ ੫, ੧੩, ੨ : ੩	-	੮੬੬
ਤਜਿ ਅਭਿਮਾਨੁ ਲੇਹੁ ਮਨ ਮੋਲਿ ॥	ਗਉ ੫, ਸੁਖ ੧੫, ੫ : ੩	-	੨੮੩
ਤਜਿ ਆਨ ਸਰਣਿ ਗਹੀ ॥	ਬਿਲਾ ੫, ਅਸ ੧, ੧*: ੨	-	੮੩੭
ਤਜਿ ਆਨ ਕਤਹਿ ਨ ਜਾਹਿ ॥	ਬਿਲਾ ੫, ਅਸ ੧, ੧ : ੪	-	੮੩੭
ਤਜਿ ਆਪੁ ਸਰਣੀ ਪਰੇ ਚਰਨੀ ਸਰਬ ਗੁਣ ਜਗਦੀਸਰੈ ॥	ਰਾਮ ੫, ਰੁਤੀ, ੮ : ੪	-	੯੨੯
ਤਜਿ ਆਪੁ ਬਿਨਸੀ ਤਾਪੁ ਰੇਣ ਸਾਧੂ ਥੀਉ ॥	ਮਾਰੂ ੫, ੨੮, ੧ : ੧	-	੧੦੦੭
ਤਜਿ ਆਪੁ ਮਿਟੈ ਸੰਤਾਪੁ ਆਪੁ ਨਹ ਜਾਣਾਈਐ ॥	ਆਸਾ ੫, ਛੰਤ ੭, ੩ : ੩	-	੪੫੭
ਤਜੀਐ ਅੰਨਿ ਨ ਮਿਲੈ ਗੁਪਾਲੁ ॥	ਗੋਂਡ ਕਬ, ੧੧, ੪ : ੨	-	੮੭੩

ਤਜਿ ਸਕਲ ਦੁਹਕ੍ਰਿਤ ਦੁਰਮਤੀ ਭਜੁ ਚਕ੍ਰਧਰ ਸਰਣੰ ॥	ਗੂਜ ਜੈਦੇ, ੧, ੩ : ੨ -	੫੨੬
ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ ॥	ਗਉ ੫, ੧੪੯, ੪ : ੧ -	੧੯੬
ਤਜਿ ਸਾਦ ਸਹਜ ਸੁਖੁ ਹੋਈ ॥	ਮਾਰੂ ੧, ੨, ੨ : ੧ -	੯੯੯
ਤਜਿ ਸਾਰੰਗਧਰ ਭ੍ਰਮਿ ਤੂ ਭੂਲਾ ਮੋਹਿ ਲਪਟਿਓ ਦਾਸੀ ਸੰਗਿ ਸਾਨਥ ॥	ਮਾਰੂ ੫, ੧੦, ੧*: ੨ -	੧੦੦੧
ਤਜਿ ਹਉਮੈ ਗੁਰ ਗਿਆਨ ਭਜੋ ॥	ਗਉ ੫, ਅਸ ੧੩, ੧ : ੧ -	੨੪੧
ਤਜਿ ਹਉ ਲੋਭਾ ਏਕੋ ਜਾਤਾ ॥	ਰਾਮ ੧, ਅਸ ੩, ੮ : ੨ -	੯੦੪
ਤਜਿ ਕਾਮੁ ਕਾਮਿਨੀ ਮੋਹੁ ਤਜੈ ਤਾ ਅੰਜਨ ਮਾਹਿ ਨਿਰੰਜਨੁ ਪਾਵੈ ॥	ਮਾਝ ੧, ਵਾਰ ੮ ਸ, ੪, ੨ : ੨ -	੧੪੧
ਤਜਿ ਕਾਮੁ ਕ੍ਰੋਧੁ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ॥	ਆਸਾ ੫, ਛੰਤ ੧੩, ੩ : ੪ -	੪੬੧
ਤਜਿ ਕੂੜੁ ਕੁਟੰਬੁ ਹਉਮੈ ਬਿਖੁ ਤ੍ਰਿਸਨਾ ਚਲਣੁ ਰਿਦੈ ਸਮ੍ਹਾਲਿ ॥	ਮਲਾ ੩, ੪, ੧*: ੨ -	੧੨੫੮
ਤਜਿ ਕੂੜੁ ਕਪਟੁ ਸੁਭਾਉ ਦੂਜਾ ਚਾਕਰੀ ਲੋਕਾਣੀਆ ॥	ਬਿਲਾ ੧, ਛੰਤ ੨, ੨ : ੪ -	੮੪੪
ਤਜਿ ਗਏ ਪਾਪ ਬਿਕਾਰ ॥	ਬਿਲਾ ੫, ਅਸ ੧, ੩ : ੩ -	੮੩੭
ਤਜਿ ਗੋਪਾਲ ਆਨ ਕੋ ਕਰਣੀ ਸੋਈ ਸੋਈ ਬਿਨਸਤ ਖਾਮ ॥	ਜੈਤ ੫, ੧੩, ੨ : ੧ -	੭੦੨
ਤਜਿ ਗੋਪਾਲ ਆਨ ਰੰਗਿ ਰਾਚਤ ਮਿਥਿਆ ਪਹਿਰਤ ਖਾਤ ॥	ਕੇਦਾ ੫, ੭, ੧*: ੨ -	੧੧੨੦
ਤਜਿ ਗੋਪਾਲ ਜਿ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ॥	ਕੇਦਾ ੫, ੧੩, ੨ : ੧ -	੧੧੨੧
ਤਜਿ ਚਿਤ੍ਰੈ ਚਿਤੁ ਰਾਖਿ ਚਿਤੇਰਾ ॥	ਗਉ ਕਬ, ਬਾਅ, ੧੨ : ੪ -	੩੪੦
ਤਜਿ ਚਿਤ੍ਰੈ ਚੇਤਹੁ ਚਿਤਕਾਰੀ ॥	ਗਉ ਕਬ, ਬਾਅ, ੧੨ : ੨ -	੩੪੦
ਤਜਿ ਬਾਵੇ ਦਾਹਨੇ ਬਿਕਾਰਾ ਹਰਿ ਪਦੁ ਦ੍ਰਿੜੁ ਕਰਿ ਰਹੀਐ ॥	ਗਉ ਕਬ, ਅਸ ੫੧, ੪ : ੧ -	੩੩੪
ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥	ਧਨਾ ਕਬ, ੫, ੪ : ੧ -	੬੯੨
ਤਜਿ ਮਾਇਆ ਮੋਹੁ ਲੋਭੁ ਅਰੁ ਲਾਲਚੁ ਕਾਮ ਕ੍ਰੋਧ ਕੀ ਬ੍ਰਿਥਾ ਗਈ ॥	ਸਵ ੪, ਗਯੰ, ੩ : ੪ -	੧੪੦੨
ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥	ਕਾਨ ੫, ਛੰਤ ੧, ੧ : ੫ -	੧੩੧੨
ਤਜਿ ਮਾਨ ਮੋਹ ਵਿਕਾਰ ਮਿਥਿਆ ਜਪਿ ਰਾਮ ਰਾਮ ਰਾਮ ॥	ਆਸਾ ੫, ੧੫੫, ੧ : ੧ -	੪੦੯
ਤਜਿ ਮਾਨ ਮੋਹੁ ਵਿਕਾਰੁ ਦੂਜਾ ਏਕ ਸਿਉ ਲਿਵ ਲਾਈਐ ॥	ਜੈਤ ੫, ਛੰਤ ੨, ੨ : ੪ -	੭੦੪
ਤਜਿ ਮਾਨੁ ਅਭਿਮਾਨੁ ਪ੍ਰੀਤਿ ਸੁਤ ਦਾਰਾ ਤਜਿ ਪਿਆਸ ਆਸ ਰਾਮ ਲਿਵ ਲਾਵੈ ॥	ਮਾਝ ੧, ਵਾਰ ੮ ਸ, ੪, ੨ : ੩ -	੧੪੧
ਤਜਿ ਮਾਨੁ ਸਖੀ ਤਜਿ ਮਾਨੁ ਸਖੀ ਮਤੁ ਆਪਣੇ ਪ੍ਰੀਤਮ ਭਾਵਹ ॥	ਬਿਲਾ ੫, ਛੰਤ ੩, ੧ : ੨ -	੮੪੭
ਤਜਿ ਮਾਨੁ ਮੋਹੁ ਬਿਕਾਰੁ ਦੂਜਾ ਸੇਵਿ ਏਕੁ ਨਿਰੰਜਨੋ ॥	ਬਿਲਾ ੫, ਛੰਤ ੩, ੧ : ੩ -	੮੪੭
ਤਜਿ ਮਾਨੁ ਮੋਹੁ ਬਿਕਾਰੁ ਮਨ ਕਾ ਕਲਮਲਾ ਦੁਖ ਜਾਰੇ ॥	ਆਸਾ ੫, ਛੰਤ ੧੦, ੧ : ੫ -	੪੫੯
ਤਜਿ ਮਾਨੁ ਮੋਹੁ ਵਿਕਾਰ ਸਗਲੇ ਪ੍ਰਭੂ ਕੈ ਮਨਿ ਭਾਈਐ ॥	ਵਡ ੫, ਛੰਤ ੩, ੩ : ੫ -	੫੭੮
ਤਜਿ ਮਾਨੁ ਮੋਹੁ ਵਿਕਾਰੁ ਦੂਜਾ ਜੋਤੀ ਜੋਤਿ ਸਮਾਣੀ ॥	ਆਸਾ ੫, ਛੰਤ ੨, ੧ : ੫ -	੪੫੩
ਤਜਿ ਮੋਹੁ ਭਰਮੁ ਸਗਲ ਅਭਿਮਾਨੁ ॥	ਕਾਨ ੫, ੩੮, ੨ : ੪ -	੧੩੦੫
ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥	ਕਲਿ ੪, ਅਸ ੬, ੨ : ੧ -	੧੩੨੬
ਤਜੀ ਸਿਆਣਪ ਬਲ ਬੁਧਿ ਬਿਕਾਰ ॥	ਗਉ ੫, ੭੬, ੧ : ੩ -	੧੭੭
ਤਜੀ ਸਿਆਨਪ ਚਿੰਤ ਵਿਸਾਰੀ ਅਹੰ ਛੋਡਿਓ ਹੈ ਤਿਆਗਿ ॥	ਜੈਤ ੫, ੫, ੧*: ੨ -	੭੦੧
ਤਜੀ ਲੇ ਬਨਾਰਸ ਮਤਿ ਭਈ ਥੋਰੀ ॥	ਗਉ ਕਬ, ੧੫, ੧*: ੨ -	੩੨੬
ਤਜੈ ਗਿਰਸਤੁ ਭਇਆ ਬਨ ਵਾਸੀ ਇਕੁ ਖਿਨੁ ਮਨੂਆ ਟਿਕੈ ਨ ਟਿਕਈਆ ॥	ਬਿਲਾ ੪, ਅਸ ੪, ੨ : ੧ -	੮੩੫
ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਿਧਾ ਛੁਟਕੈ ਨਾਹੀ ॥	ਸੋਰ ੫, ਅਸ ੩, ੨ : ੨ -	੬੪੧
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥	ਗਉ ੧, ੧੭, ੪ : ੧ -	੧੫੬
ਤਟ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ॥	ਮਾਰੂ ੫, ਵਾਰ, ੧੮ : ੧ -	੧੧੦੦
ਤਟ ਤੀਰਥ ਭਵੇ ਸਭ ਧਰਨਾ ॥	ਆਸਾ ੫, ੯੬, ੩ : ੨ -	੩੯੪
ਤਟਨ ਖਟਨ ਜਟਨ ਹੋਮਨ ਨਾਹੀ ਡੰਡਧਾਰ ਸੁਆਉ ॥	ਕਾਨ ੫, ੩੯, ੧ : ੧ -	੧੩੦੬
ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥	ਮਾਝ ੩, ਅਸ ੧੨, ੩ : ੩ -	੧੧੬
ਤਟਿ ਤੀਰਥਿ ਨਹੀ ਮਨੁ ਪਤੀਆਇ ॥	ਗਉ ਕਬ, ੯, ੨ : ੧ -	੩੨੫
ਤਟਿ ਤੀਰਥਿ ਨ ਛੋਡੈ ਜੋਗ ਸੰਨਿਆਸ ॥	ਆਸਾ ੫, ੪, ੨ : ੩ -	੩੭੧
ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ ॥	ਸਿਰੀ ੫, ੯੬, ੨ : ੨ -	੫੧
ਤੰਤ ਕਉ ਪਰਮ ਤੰਤੁ ਮਿਲਿਆ ਨਾਨਕਾ ਬੁਧਿ ਪਾਈ ॥	ਪ੍ਰਭਾ ੧, ੪, ੪ : ੨ -	੧੩੨੮

ਤਤਹ ਕੁਟੰਬ ਮੋਹ ਮਿਥ੍ਯਾ ਸਿਮਰੰਤਿ ਨਾਨਕ ਰਾਮ ਰਾਮ ਨਾਮਹ ॥	ਸਸ ੫, ੩੦ : ੨	੧੩੫੬
ਤੰਤ ਮੰਤ੍ਰ ਸਭ ਅਉਖਧ ਜਾਨਹਿ ਅੰਤਿ ਤਊ ਮਰਨਾ ॥	ਆਸਾ ਕਬ, ੫, ੨ : ੨	੪੭੭
ਤਤਾ ਅਤਰ ਤਰਿਓ ਨਹ ਜਾਈ ॥	ਗਉ ਕਬ, ਬਾਅ, ੨੨ : ੧	੩੪੧
ਤਤਾ ਤਾ ਸਿਉ ਪ੍ਰੀਤਿ ਕਰਿ ਗੁਣ ਨਿਧਿ ਗੋਬਿਦ ਰਾਇ ॥	ਗਉ ੫, ਬਾਅ, ੩੨ : ੧	੨੫੬
ਤਤੀ ਤੋਇ ਨ ਪਲਵੈ ਜੇ ਜਲਿ ਟੁਬੀ ਦੇਇ ॥	ਸਲੋ ਫਰ, ੬੨ : ੧	੧੩੮੧
ਤਤੀ ਵਾਉ ਨ ਤਾ ਕਉ ਲਾਗੈ ॥	ਮਾਰੂ ੫, ਸੋਲਾ ੧੩, ੧੦ : ੧	੧੦੮੫
ਤਤੀ ਵਾਉ ਨ ਲਗਈ ਸਤਿਗੁਰਿ ਰਖੇ ਆਪਿ ॥	ਗਉ ੫, ੧੭੦*, ੩ : ੨	੨੧੮
ਤਤੀ ਵਾਉ ਨ ਲਗਈ ਜਿਨ ਮਨਿ ਵੁਠਾ ਆਇ ਜੀਉ ॥	ਮਾਝ ੫, ਅਸ ੩੮, ੨ : ੩	੧੩੨
ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥	ਰਾਮ ੫, ੫, ੩ : ੨	੮੮੪
ਤੰਤੁ ਸੂਤੁ ਕਿਛੁ ਨਿਕਸੈ ਨਾਹੀ ਸਾਕਤ ਸੰਗੁ ਨ ਕੀਜੈ ॥	ਕਲਿ ੪, ਅਸ ੨, ੬ : ੨	੧੩੨੪
ਤਤੁ ਗਿਆਨੁ ਹਰਿ ਅੰਮ੍ਰਿਤ ਨਾਮ ॥	ਭੈਰ ੫, ੩੬, ੪ : ੨	੧੧੪੬
ਤਤੁ ਗਿਆਨੁ ਤਿਸੁ ਮਨਿ ਪ੍ਰਗਟਾਇਆ ॥	ਗਉ ੫, ਸੁਖ ੧੭, ੨ : ੪	੨੮੫
ਤਤੁ ਗਿਆਨੁ ਲਾਇ ਧਿਆਨੁ ਦ੍ਰਿਸਟਿ ਸਮੇਟਿਆ ॥	ਗੂਜ ੫, ਵਾਰ, ੧੦ : ੫	੫੨੦
ਤਤੁ ਗਿਆਨੁ ਵੀਚਾਰਿਆ ਹਰਿ ਜਪਿ ਹਰਿ ਗਤੇ ॥	ਮਾਰੂ ੩, ਵਾਰ, ੧੯ : ੫	੧੦੯੩
ਤਤੁ ਚੁਗਹਿ ਮਿਲਿ ਏਕਸੇ ਤਿਨ ਕਉ ਫਾਸ ਨ ਰੰਚ ॥	ਰਾਮ ੧, ਓਅੰ, ੩੩ : ੨	੯੩੪
ਤਤੁ ਤੇਲੁ ਨਾਮੁ ਕੀਆ ਬਾਤੀ ਦੀਪਕੁ ਦੇਹ ਉਜ੍ਯਾਰਾ ॥	ਪ੍ਰਭਾ ਕਬ, ੫, ੨ : ੧	੧੩੫੦
ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥	ਗਉ ੩, ਅਸ ੪, ੨ : ੩	੨੩੧
ਤਤੁ ਨ ਚੀਨੈ ਮਨਮੁਖੁ ਜਲਿ ਜਾਇ ॥	ਰਾਮ ੧, ਸਿਗੋ, ੫੬ : ੩	੯੪੪
ਤਤੁ ਨਿਰੰਜਨੁ ਜੋਤਿ ਸਬਾਈ ਸੋਹੰ ਭੇਦੁ ਨ ਕੋਈ ਜੀਉ ॥	ਸੋਰ ੧, ੧੧, ੫ : ੧	੫੯੯
ਤਤੁ ਪਛਾਣੈ ਸੋ ਪੰਡਿਤੁ ਹੋਈ ॥	ਮਾਝ ੩, ਅਸ ੩੨, ੧ : ੨	੧੨੮
ਤਤੁ ਬਿਚਾਰੁ ਯਹੈ ਮਥੁਰਾ ਜਗ ਤਾਰਨ ਕਉ ਅਵਤਾਰੁ ਬਨਾਯਉ ॥	ਸਵ ੫, ਮਥੁ, ੬ : ੩	੧੪੦੯
ਤਤੁ ਬੀਚਾਰਿ ਕਿਆ ਅਵਰਿ ਬੀਚਾਰਾ ॥	ਗਉ ਕਬ, ੧੮, ੩ : ੪	੩੨੭
ਤਤੁ ਬੀਚਾਰੁ ਕਹੈ ਜਨੁ ਸਾਚਾ ॥	ਗਉ ੫, ਸੁਖ ੧੯, ੪ : ੧	੨੮੮
ਤਤੁ ਬੀਚਾਰੁ ਡੰਡਾ ਕਰਿ ਰਾਖਿਓ ਜੁਗਤਿ ਨਾਮੁ ਮਨਿ ਭਾਨੀ ॥	ਗਉ ੫, ੧੩੨*, ੪ : ੨	੨੦੮
ਤੰਤੁ ਮੰਤੁ ਨਹ ਜੋਹਈ ਤਿਤੁ ਚਾਖੁ ਨ ਲਾਗੈ ॥	ਬਿਲਾ ੫, ੬੮, ੧*: ੨	੮੧੮
ਤੰਤੁ ਮੰਤੁ ਪਾਖੰਡੁ ਨ ਕੋਈ ਨਾ ਕੋ ਵੰਸੁ ਵਜਾਇਦਾ ॥	ਮਾਰੂ ੧, ਸੋਲਾ ੧੫, ੭ : ੩	੧੦੩੫
ਤੰਤੁ ਮੰਤੁ ਪਾਖੰਡੁ ਨ ਜਾਣਾ ਰਾਮੁ ਰਿਦੈ ਮਨੁ ਮਾਨਿਆ ॥	ਸੂਹੀ ੧, ਛੰਤ ੫, ੪ : ੫	੭੬੬
ਤੰਤੁ ਮੰਤੁ ਭਜੀਐ ਭਗਵੰਤ ॥	ਗੋਂਡ ੫, ੧੫, ੩ : ੨	੮੬੬
ਤਤੁ ਲਹਹਿ ਅੰਤਰਗਤਿ ਜਾਣਹਿ ਸਤਸੰਗਤਿ ਸਾਚੁ ਵਡਾਈ ਹੇ ॥	ਮਾਰੂ ੧, ਸੋਲਾ ੬, ੧੫ : ੩	੧੦੨੬
ਤਤੁ ਵੀਚਾਰਹੁ ਸੰਤ ਜਨਹੁ ਤਾ ਤੇ ਬਿਘਨੁ ਨ ਲਾਗੈ ॥	ਆਸਾ ੫, ੧੧੪, ੧*: ੧	੩੯੯
ਤਤੁ ਵੀਚਾਰਹੁ ਹਰਿ ਲਿਵ ਲਾਵਹੁ ॥	ਮਾਰੂ ੧, ਸੋਲਾ ੧੦, ੫ : ੨	੧੦੩੦
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥	ਰਾਮ ੩, ਅਨੰ, ੨੭ : ੨	੯੨੦
ਤੰਤੈ ਕਉ ਪਰਮ ਤੰਤੁ ਮਿਲਾਇਆ ਨਾਨਕ ਸਰਣਿ ਤੁਮਾਰੀ ॥	ਸੋਰ ੧, ੬, ੫ : ੨	੫੯੭
ਤਤੈ ਤਾਮਸਿ ਜਲਿਓਹੁ ਮੂੜੇ ਥਥੈ ਥਾਨ ਭਰਿਸਟੁ ਹੋਆ ॥	ਆਸਾ ੩, ਪਟੀ, ੯ : ੧	੪੩੫
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥	ਆਸਾ ੧, ਪਟੀ, ੧੯ : ੧	੪੩੩
ਤਤੋ ਤਤੁ ਮਿਲੈ ਮਨੁ ਮਾਨੈ ॥	ਰਾਮ ੧, ਸਿਗੋ, ੫੦ : ੩	੯੪੩
ਤਤ੍ਰ ਗਤੇ ਸੰਸਾਰਹ ਨਾਨਕ ਸੋਗ ਹਰਖੰ ਬਿਆਪਤੇ ॥	ਸਸ ੫, ੪੧ : ੨	੧੩੫੭
ਤਥ ਲਗਣੰ ਪ੍ਰੇਮ ਨਾਨਕ ॥	ਗਾਥਾ ੫, ੧੭ : ੨	੧੩੬੧
ਤਦ ਹੀ ਸਾਚਿ ਮਿਲਾਵਾ ਹੋਇ ॥	ਬਸੰ ੩, ੫, ੧ : ੪	੧੧੭੩
ਤਦਹੁ ਆਕਾਸੁ ਨ ਪਾਤਾਲੁ ਹੈ ਨਾ ਤ੍ਰੈ ਲੋਈ ॥	ਗੂਜ ੩, ਵਾਰ, ੧ : ੩	੫੦੯
ਤਦਹੁ ਆਪੇ ਆਪਿ ਨਿਰੰਕਾਰੁ ਹੈ ਨਾ ਓਪਤਿ ਹੋਈ ॥	ਗੂਜ ੩, ਵਾਰ, ੧ : ੪	੫੦੯
ਤਦਹੁ ਕਿਆ ਕੋ ਲੇਵੈ ਕਿਆ ਕੋ ਦੇਵੈ ਜਾਂ ਅਵਰੁ ਨ ਦੂਜਾ ਕੀਆ ॥	ਬਿਹਾ ੪, ਵਾਰ, ੭ : ੨	੫੫੧
ਤ ਧਰਿਓ ਮਸਤਕਿ ਹਥੁ ਸਹਜਿ ਅਮਿਉ ਵੁਠਉ ਛਜਿ ਸੁਰਿ ਨਰ ਗਣ ਮੁਨਿ ਬੋਹਿਯ ਅਗਾਜਿ ॥	ਸਵ ੨, ਕਲ੍ਯ, ੧ : ੩	੧੩੯੧
ਤਨ ਛੂਟੇ ਮਨੁ ਕਹਾ ਸਮਾਈ ॥	ਗਉ ਕਬ, ਅਸ ੩੬, ੪ : ੨	੩੩੦
ਤਨ ਛੂਟੈ ਕਛੁ ਸੰਗਿ ਨ ਚਾਲੈ ਕਹਾ ਤਾਹਿ ਲਪਟਾਈ ॥	ਸਾਰ ੯, ੧, ੧ : ੨	੧੨੩੧
ਤਨ ਤੇ ਛੁਟਕੀ ਅਪਨੀ ਧਾਰੀ ॥	ਰਾਮ ੫, ੧੬, ੧ : ੧	੮੮੭

ਤਨ ਤੇ ਪ੍ਰਾਨ ਹੋਤ ਜਬ ਨਿਆਰੇ ਟੇਰਤ ਪ੍ਰੇਤਿ ਪੁਕਾਰਿ ॥	ਦੇਵ ੯, ੨, ੧ : ੧	੫੩੬
ਤਨ ਤ੍ਰਿਭਵਣ ਮਹਿ ਰਹਿਓ ਸਮਾਈ ॥	ਗਉ ਕਬ, ਬਾਅ, ੨੨ : ੨	੩੪੧
ਤਨਨਾ ਬੁਨਨਾ ਸਭੁ ਤਜਿਓ ਹੈ ਕਬੀਰ ॥	ਗੂਜ ਕਬ, ੨, ੧*: ੧	੫੨੪
ਤਨ ਮਨ ਸੀਤਲ ਭਏ ਅਬ ਮੁਕਤੇ ਸੰਸਾਰੀ ॥	ਬਿਲਾ ੫, ੪੦, ੪ : ੧	੮੧੦
ਤਨ ਮਨ ਗਲਤ ਭਏ ਠਾਕੁਰ ਸਿਉ ਆਪਨ ਲੀਏ ਮਿਲਾਈ ॥	ਕਾਨ ੫, ੫, ੧*: ੨	੧੨੯੯
ਤਨ ਮਨ ਗਲਤ ਭਏ ਤਿਹ ਸੰਗੇ ਮੋਹਨੀ ਮੋਹਿ ਰਹੀ ਮੋਰੀ ਮਾਇ ॥	ਕਾਨ ੫, ੨੩, ੧*: ੨	੧੩੦੨
ਤਨ ਮਨ ਰਮਤ ਰਹੈ ਮਹਿ ਖੇਤੈ ॥	ਗੋਂਡ ਕਬ, ੯, ੧*: ੨	੮੭੨
ਤਨ ਮਹਿ ਸਾਚੋ ਗੁਰਮੁਖਿ ਭਾਉ ॥	ਗਉ ੧, ਅਸ ੪, ੫ : ੧	੨੨੨
ਤਨ ਮਹਿ ਹੋਤੀ ਕੋਟਿ ਉਪਾਧਿ ॥	ਗਉ ਕਬ, ੧੭, ੨ : ੧	੩੨੭
ਤਨ ਮਹਿ ਕਾਮੁ ਕ੍ਰੋਧੁ ਹਉ ਮਮਤਾ ਕਠਿਨ ਪੀਰ ਅਤਿ ਭਾਰੀ ॥	ਭੈਰ ੧, ੩, ੨ : ੧	੧੧੨੬
ਤਨ ਮਹਿ ਤ੍ਰਿਸਨਾ ਅਗਿ ਸਬਦਿ ਬੁਝਾਈਐ ॥	ਮਾਝ ੧, ਵਾਰ, ੧੯ : ੮	੧੪੭
ਤਨ ਮਹਿ ਮਨੂਆ ਮਨ ਮਹਿ ਸਾਚਾ ॥	ਧਨਾ ੧, ਅਸ ੨, ੩ : ੧	੬੮੬
ਤਨ ਮਹਿ ਮੈਲੁ ਨਾਹੀ ਮਨੁ ਰਾਤਾ ॥	ਗਉ ੧, ੧੦, ੪ : ੧	੧੫੪
ਤ ਨਾਮਦੇਵ ਕਾ ਪਤੀਆ ਜਾਇ ॥	ਭੈਰ ਨਾਮ, ੧੦, ੨੬ : ੨	੧੧੬੬
ਤਨਿ ਸੁਗੰਧ ਢੂਢੈ ਪ੍ਰਦੇਸੁ ॥	ਬਸੰ ਰਵਿ, ੧, ੨ : ੨	੧੧੯੬
ਤਨਿ ਸੋਹੈ ਮਨੁ ਮੋਹਿਆ ਰਤੀ ਰੰਗਿ ਨਿਹਾਲਿ ॥	ਸਿਰੀ ੧, ਅਸ ੫, ੩ : ੨	੫੬
ਤਨਿ ਚੰਦਨੁ ਮਸਤਕਿ ਪਾਤੀ ॥	ਪ੍ਰਭਾ ਬੇਣੀ, ੧, ੧ : ੧	੧੩੫੧
ਤੰਨਿ ਜੜਾਂਈ ਆਪਣੈ ਲਹਾਂ ਸੁ ਸਜਣੁ ਟੋਲਿ ॥	ਸਲੋ ੫, ੨੧ : ੨	੧੪੨੬
ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥	ਵਡ ੪, ਘੋੜੀ ੧, ੩ : ੩	੫੭੫
ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥	ਵਡ ੪, ਘੋੜੀ ੧, ੩ : ੨	੫੭੫
ਤਨਿ ਫਿਟੈ ਫੇੜ ਕਰੇਨਿ ॥	ਆਸਾ ੧, ਵਾਰ ੧੬ ਸ, ੧, ੨ : ੧੯	੪੭੨
ਤਨਿ ਬਿਰਹੁ ਜਗਾਵੈ ਮੇਰੇ ਪਿਆਰੇ ਨੀਦ ਨ ਪਵੈ ਕਿਵੈ ॥	ਆਸਾ ੪, ਛੰਤ ੨੧, ੩ : ੩	੪੫੨
ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥	ਕਲਿ ੪, ਅਸ ੫, ੩ : ੨	੧੩੨੬
ਤਨਿ ਮਨਿ ਸੂਚੈ ਸਾਚੁ ਸੁ ਚੀਤਿ ॥	ਗਉ ੧, ਅਸ ੨, ੮ : ੨	੨੨੨
ਤਨੁ ਸਚਾ ਰਸਨਾ ਸਚਿ ਰਾਤੀ ਸਚੁ ਸੁਣਿ ਆਖਿ ਵਖਾਨਣਿਆ ॥	ਮਾਝ ੩, ਅਸ ੧੮, ੨ : ੩	੧੧੯
ਤਨੁ ਸੰਤਨ ਕਾ ਧਨੁ ਸੰਤਨ ਕਾ ਮਨੁ ਸੰਤਨ ਕਾ ਕੀਆ ॥	ਸੋਰ ੫, ੭, ੧ : ੧	੬੧੦
ਤਨੁ ਸੀਤਲੁ ਮਨੁ ਸੀਤਲੁ ਥੀਆ ਸਤਗੁਰ ਸਬਦਿ ਸਮਾਇਆ ॥	ਗਉ ੫, ੧੬੧*, ੧*: ੨	੨੧੫
ਤਨੁ ਸੂਚਾ ਸੋ ਆਖੀਐ ਜਿਸੁ ਮਹਿ ਸਾਚਾ ਨਾਉ ॥	ਸਿਰੀ ੧, ੧੫, ੨ : ੧	੧੯
ਤਨੁ ਹਟੜੀ ਇਹੁ ਮਨੁ ਵਣਜਾਰਾ ॥	ਰਾਮ ੧, ਸਿਗੋ, ੩੯ : ੫	੯੪੨
ਤਨੁ ਹੈਮੰਚਲਿ ਗਾਲੀਐ ਭੀ ਮਨ ਤੇ ਰੋਗੁ ਨ ਜਾਇ ॥	ਸਿਰੀ ੧, ਅਸ ੧੪, ੩ : ੨	੬੨
ਤਨੁ ਕਰਿ ਤੁਲਹਾ ਲੰਘਹਿ ਜੇਤੁ ॥	ਰਾਮ ੧, ੭, ੧ : ੨	੮੭੮
ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥	ਆਸਾ ਕਬ, ੧੦, ੨ : ੧	੪੭੮
ਤਨੁ ਜਲਿ ਬਲਿ ਮਾਟੀ ਭਇਆ ਮਨੁ ਮਾਇਆ ਮੋਹਿ ਮਨੂਰੁ ॥	ਸਿਰੀ ੧, ੧੫, ੧ : ੧	੧੯
ਤਨੁ ਤਪੈ ਤਨੂਰ ਜਿਉ ਬਾਲਣੁ ਹਡ ਬਲੰਨਿ੍ ॥	ਸਲੋ ਫਰ, ੧੧੯ : ੧	੧੩੮੪
ਤਨੁ ਧਨੁ ਆਪਨ ਥਾਪਿਓ ਹਰਿ ਜਪੁ ਨ ਨਿਮਖ ਜਾਪਿਓ ਅਰਥੁ ਦ੍ਰਬੁ ਦੇਖੁ ਕਛੁ ਸੰਗਿ ਨਾਹੀ ਚਲਨਾ ॥	ਧਨਾ ੫, ੩੦, ੧ : ੨	੬੭੮
ਤਨੁ ਧਨੁ ਸੰਪੈ ਸੁਖ ਦੀਓ ਅਰੁ ਜਿਹ ਨੀਕੇ ਧਾਮ ॥	ਸਲੋ ੯, ੮ : ੧	੧੪੨੬
ਤਨੁ ਧਨੁ ਸਭੁ ਰਸੁ ਗੋਬਿੰਦ ਤੋਰਾ ॥	ਗਉ ਕਬ, ਅਸ ੬੦, ੧*: ੨	੩੩੬
ਤਨੁ ਧਨੁ ਸਰਬਸੁ ਆਪਣਾ ਪ੍ਰਭਿ ਜਨ ਕਉ ਦੀਨ੍ਾ ॥	ਬਿਲਾ ੫, ੫੮, ੪ : ੨	੮੧੫
ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ ॥	ਗਉ ੫, ਵਾਰ ੧੬ ਸ, ੫, ੨ : ੪	੩੨੨
ਤਨੁ ਧਨੁ ਕਲਤੁ ਸਭੁ ਦੇਖੁ ਅਭਿਮਾਨਾ ॥	ਬਿਲਾ ੧, ਅਸ ੨, ੧*: ੧	੮੩੨
ਤਨੁ ਧਨੁ ਕਲਤੁ ਮਿਥਿਆ ਬਿਸਥਾਰ ॥	ਰਾਮ ੫, ੧੯, ੨ : ੧	੮੮੮
ਤਨੁ ਧਨੁ ਜਿਹ ਤੋ ਕਉ ਦੀਓ ਤਾਂ ਸਿਉ ਨੇਹੁ ਨ ਕੀਨ ॥	ਸਲੋ ੯, ੭ : ੧	੧੪੨੬
ਤਨੁ ਧਨੁ ਜੋਬਨੁ ਚਲਤ ਗਇਆ ॥	ਬਿਲਾ ੫, ੧੧੦, ੧*: ੧	੮੨੬
ਤਨੁ ਧਨੁ ਤੇਰਾ ਤੂੰ ਪ੍ਰਭੁ ਮੇਰਾ ਹਮਰੈ ਵਸਿ ਕਿਛੁ ਨਾਹਿ ॥	ਆਸਾ ੫, ੧੩੯, ੩ : ੧	੪੦੬
ਤਨੁ ਧਨੁ ਥਾਪਿ ਕੀਓ ਸਭੁ ਅਪਨਾ ਕੋਮਲ ਬੰਧਨ ਬਾਂਧਿਆ ॥	ਆਸਾ ੫, ੫੦, ੩ : ੧	੩੮੩
ਤਨੁ ਧਨੁ ਦੇਖਤ ਗਰਬਿ ਗਇਆ ॥	ਰਾਮ ੧, ਅਸ ੭, ੧*: ੧	੯੦੬

ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥	ਗੋਂਡ ੫, ੧੩, ੧*: ੨	-	੮੬੬
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥	ਗੋਂਡ ੫, ੧੪, ੧*: ੨	-	੮੬੬
ਤਨੁ ਧਨੁ ਬਿਨਸੈ ਸਹਸੈ ਸਹਸਾ ਫਿਰਿ ਪਛੁਤਾਵੈ ਮੁਖਿ ਧੂਰਿ ਪਰੈ ॥	ਮਾਰੂ ੧, ਅਸ ੮, ੬ : ੨	-	੧੦੧੪
ਤਨੁ ਧਰਤੀ ਹਰਿ ਬੀਜੀਐ ਵਿਚਿ ਸੰਗਤਿ ਹਰਿ ਪ੍ਰਭ ਰਾਖੁ ॥	ਮਾਰੂ ੪, ੬, ੨ : ੨	-	੯੯੭
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥	ਸਲੋ ੧, ੧੮ : ੧	-	੧੪੧੧
ਤਨੁ ਨ ਤਪਾਇ ਤਨੂਰ ਜਿਉ ਬਾਲਣੁ ਹਡ ਨ ਬਾਲਿ ॥	ਸਲੋ ਫਰ, ੧੨੦ : ੧	-	੧੩੮੪
ਤਨੁ ਬਿਨਸੈ ਜਮ ਸਿਉ ਪਰੈ ਕਾਮੁ ॥	ਬਸੰ ੯, ੪, ੧*: ੨	-	੧੧੮੬
ਤਨੁ ਬਿਨਸੈ ਧਨੁ ਕਾ ਕੋ ਕਹੀਐ ॥	ਆਸਾ ੧, ਅਸ ੯, ੧ : ੧	-	੪੧੬
ਤਨੁ ਬੈਸੰਤਰਿ ਹੋਮੀਐ ਇਕ ਰਤੀ ਤੋਲਿ ਕਟਾਇ ॥	ਸਿਰੀ ੧, ਅਸ ੧੪, ੨ : ੧	-	੬੨
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥	ਆਸਾ ੫, ਛੰਤ ੧੧, ੧ : ੪	-	੪੫੯
ਤਨੁ ਮਨੁ ਅਪਨੋ ਜੀਅਰਾ ਫਿਰਿ ਫਿਰਿ ਹਉ ਵਾਰੀ ॥	ਬਿਲਾ ੫, ੪੦, ੧*: ੨	-	੮੧੦
ਤਨੁ ਮਨੁ ਅਰਪਉ ਪੂਜ ਚਰਾਵਉ ॥	ਗੂਜ ਰਵਿ, ੧, ੪ : ੧	-	੫੨੫
ਤਨੁ ਮਨੁ ਅਰਪਿ ਸਰਬਸੁ ਸਭੁ ਅਰਪਿਓ ਅਨਦ ਸਹਜ ਧੁਨਿ ਝੋਕ ॥	ਸਾਰ ੫, ੧, ੧*: ੨	-	੧੨੫੩
ਤਨੁ ਮਨੁ ਅਰਪਿ ਸੀਗਾਰ ਬਣਾਏ ਹਰਿ ਪ੍ਰਭ ਸਾਚੇ ਭਾਇਆ ॥	ਸੂਹੀ ੪, ਛੰਤ ੩, ੩ : ੫	-	੭੭੫
ਤਨੁ ਮਨੁ ਅਰਪਿ ਕਰਉ ਜਨ ਸੇਵਾ ਰਸਨਾ ਹਰਿ ਗੁਨ ਗਾਵਉ ॥	ਦੇਵ ੫, ੨੬, ੧ : ੨	-	੫੩੩
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥	ਮਾਰੂ ੫, ਸੋਲਾ ੧੪, ੧ : ੩	-	੧੦੮੫
ਤਨੁ ਮਨੁ ਅਰਪੀ ਤੁਧੁ ਆਗੈ ਰਾਖਉ ਸਦਾ ਰਹਾਂ ਸਰਣਾਈ ॥	ਪ੍ਰਭਾ ੩, ੨, ੧*: ੨	-	੧੩੩੩
ਤਨੁ ਮਨੁ ਅਰਪੇ ਸਤਿਗੁਰ ਸਰਣਾਈ ॥	ਆਸਾ ੩, ੪੬, ੧ : ੨	-	੩੬੩
ਤਨੁ ਮਨੁ ਅਰਪੈ ਹੈ ਇਹੁ ਜਿਸ ਕਾ ॥	ਬਿਲਾ ੧, ਅਸ ੨, ੮ : ੨	-	੮੩੨
ਤਨੁ ਮਨੁ ਸਉਪਉ ਕ੍ਰਿਸਨ ਪਰੀਤਿ ॥	ਆਸਾ ੧, ਅਸ ੪, ੫ : ੪	-	੪੧੩
ਤਨੁ ਮਨੁ ਸਉਪੀ ਆਗੈ ਧਰੀ ਵਿਚਹੁ ਆਪੁ ਗਵਾਇ ॥	ਸੂਹੀ ੩, ਅਸ ੩, ੨੨ : ੨	-	੭੫੬
ਤਨੁ ਮਨੁ ਸਉਪੇ ਕੰਤ ਕਉ ਤਉ ਨਾਨਕ ਭੋਗੁ ਕਰੇਇ ॥	ਸੂਹੀ ੩, ਵਾਰ ੯ ਸ, ੩, ੧ : ੬	-	੭੮੮
ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥	ਸਲੋ ੩, ੫੧ : ੨	-	੧੪੧੯
ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥	ਬਿਲਾ ੫, ੫੫, ੧*: ੨	-	੮੧੪
ਤਨੁ ਮਨੁ ਸਭੁ ਕਿਛੁ ਹਰਿ ਤਿਸੁ ਕੇਰਾ ਦੁਰਮਤਿ ਕਹਣੁ ਨ ਜਾਏ ॥	ਸੂਹੀ ੩, ਅਸ ੧, ੬ : ੧	-	੭੫੩
ਤਨੁ ਮਨੁ ਸਮਧਾ ਜੇ ਕਰੀ ਅਨਦਿਨੁ ਅਗਨਿ ਜਲਾਇ ॥	ਸਿਰੀ ੧, ਅਸ ੧੪, ੨ : ੨	-	੬੨
ਤਨੁ ਮਨੁ ਸਾਚੇ ਸਾਹਿਬ ਜੋਗੁ ॥	ਭੈਰ ੩, ੪, ੧*: ੨	-	੧੧੨੮
ਤਨੁ ਮਨੁ ਸੀਤਲੁ ਅਗਨਿ ਨਿਵਾਰੀ ॥	ਰਾਮ ੫, ੧੪, ੨ : ੩	-	੮੮੭
ਤਨੁ ਮਨੁ ਸੀਤਲੁ ਸਾਚੁ ਪਰੀਖ ॥	ਗਉ ੧, ੫, ੩ : ੨	-	੧੫੨
ਤਨੁ ਮਨੁ ਸੀਤਲੁ ਹੋਇਆ ਸਾਂਤਿ ਵਸੀ ਮਨਿ ਆਇ ॥	ਕਾਨ ੪, ਵਾਰ ੯ ਸ, ੪, ੨ : ੩	-	੧੩੧੬
ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ ॥	ਸੋਰ ੪, ਵਾਰ ੪ ਸ, ੩, ੨ : ੫	-	੬੪੪
ਤਨੁ ਮਨੁ ਸੀਤਲੁ ਹੋਇ ਹਮਾਰੋ ਨਾਨਕ ਪ੍ਰਭ ਜੀਉ ਨਦਰਿ ਨਿਹਾਲ ॥	ਬਿਲਾ ੫, ੧੨੧, ੨ : ੨	-	੮੨੮
ਤਨੁ ਮਨੁ ਸੀਤਲੁ ਕ੍ਰੋਧੁ ਨਿਵਾਰੇ ਹਉਮੈ ਮਾਰਿ ਸਮਾਇਆ ॥	ਮਾਰੂ ੩, ਸੋਲਾ ੨੩, ੧੫ : ੩	-	੧੦੬੮
ਤਨੁ ਮਨੁ ਸੀਤਲੁ ਜਪਿ ਨਾਮੁ ਤੇਰਾ ॥	ਆਸਾ ੫, ੫੯, ੨ : ੧	-	੩੮੬
ਤਨੁ ਮਨੁ ਸੀਤਲੁ ਮੁਖ ਉਜਲੇ ਪਿਰ ਕੈ ਭਾਇ ਪਿਆਰਿ ॥	ਆਸਾ ੩, ਅਸ ੩੪, ੬ : ੧	-	੪੨੮
ਤਨੁ ਮਨੁ ਸੀਤਲੁ ਰੰਗਿ ਰੰਗੀਆ ॥	ਰਾਮ ੧, ਸਿਗੋ, ੪੭ : ੪	-	੯੪੩
ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ ॥	ਸਾਰ ੪, ਵਾਰ ੩੬ ਸ, ੫, ੨ : ੩	-	੧੨੫੧
ਤਨੁ ਮਨੁ ਹਰਿ ਕਾ ਧਨੁ ਸਭੁ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ॥	ਰਾਮ ੫, ੩, ੪ : ੧	-	੮੮੩
ਤਨੁ ਮਨੁ ਹਰਿ ਪਹਿ ਆਗੈ ਜਿੰਦੁ ॥	ਆਸਾ ੧, ੧੧, ੩ : ੪	-	੩੫੨
ਤਨੁ ਮਨੁ ਹੋਇ ਨਿਹਾਲੁ ਜਾ ਗੁਰੁ ਦੇਖਾ ਸਾਮ੍ਹਣੇ ॥	ਸੂਹੀ ੪, ਅਸ ੨, ੧ : ੨	-	੭੫੮
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥	ਗੂਜ ੩, ਵਾਰ ੧੩ ਸ. ੩, ੧ : ੪	-	੫੧੩
ਤਨੁ ਮਨੁ ਹੋਵੈ ਉਜਲਾ ਨਾਮੁ ਵਸੈ ਮਨਿ ਆਇ ॥	ਬਿਲਾ ੪, ਵਾਰ ੧੦ ਸ, ੩, ੨ : ੪	-	੮੫੩
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ ਵਿਚਿ ਅਗਨੀ ਆਪੁ ਜਲਾਈ ॥	ਸੂਹੀ ੪, ਅਸ ੧, ੪ : ੧	-	੭੫੭
ਤਨੁ ਮਨੁ ਖੋਜਿ ਘਰੈ ਮਹਿ ਪਾਇਆ ॥	ਭੈਰ ੩, ੧੦, ੨ : ੧	-	੧੧੨੯
ਤਨੁ ਮਨੁ ਖੋਜੇ ਤਾ ਨਾਉ ਪਾਏ ॥	ਮਾਝ ੩, ਅਸ ੨, ੨ : ੧	-	੧੧੦
ਤਨੁ ਮਨੁ ਗੁਰ ਪਹਿ ਵੇਚਿਆ ਮਨੁ ਦੀਆ ਸਿਰੁ ਨਾਲਿ ॥	ਸਿਰੀ ੧, ੧੭, ੪ : ੧	-	੨੦
ਤਨੁ ਮਨੁ ਜੀਉ ਪਿੰਡੁ ਦੇ ਸਾਜਿਆ ॥	ਰਾਮ ੫, ੧੪, ੩ : ੩	-	੮੮੭

ਤਨੁ ਮਨੁ ਦਿਤਾ ਭਵਜਲੁ ਜਿਤਾ ਚੂਕੀ ਕਾਂਣਿ ਜਮਾਣੀ ॥	ਵਡ ੫, ਛੰਤ ੧, ੧ : ੩	-	੫੭੬
ਤਨੁ ਮਨੁ ਦੀਜੈ ਸਜਣਾ ਐਸਾ ਹਸਣੁ ਸਾਰੁ ॥	ਸਲੋ ੧, ੨ : ੫	-	੧੪੧੦
ਤਨੁ ਮਨੁ ਦੇਇ ਨ ਅੰਤਰੁ ਰਾਖੈ ॥	ਸੂਹੀ ਰਵਿ, ੧, ੧ : ੩	-	੭੯੩
ਤਨੁ ਮਨੁ ਧਨੁ ਅਪਨਾ ਕਰਿ ਥਾਪਿਆ ॥	ਬਿਲਾ ੫, ੧੬, ੨ : ੧	-	੮੦੫
ਤਨੁ ਮਨੁ ਧਨੁ ਅਰਪਉ ਸਭੁ ਅਪਨਾ ॥	ਬਿਲਾ ੫, ੯, ੧ : ੧	-	੮੦੪
ਤਨੁ ਮਨੁ ਧਨੁ ਅਰਪਉ ਤਿਸੈ ਪ੍ਰਭੂ ਮਿਲਾਵੈ ਮੋਹਿ ॥	ਗਉ ੫, ਬਾਅ, ੩੨ ਸ: ੧	-	੨੫੬
ਤਨੁ ਮਨੁ ਧਨੁ ਅਰਪੀ ਸਭੋ ਸਗਲ ਵਾਰੀਐ ਇਹ ਜਿੰਦੁ ॥	ਸਿਰੀ ੫, ੮੩, ੪ : ੨	-	੪੭
ਤਨੁ ਮਨੁ ਧਨੁ ਅਰਪੀ ਤਿਨ ਕਉ ਨਿਵਿ ਨਿਵਿ ਲਾਗਉ ਪਾਇ ॥	ਵਡ ੪, ਵਾਰ ੫ ਸ, ੩, ੨ : ੨	-	੫੮੭
ਤਨੁ ਮਨੁ ਧਨੁ ਸਭੁ ਸਉਪਿ ਗੁਰ ਕਉ ਹੁਕਮਿ ਮੰਨਿਐ ਪਾਈਐ ॥	ਰਾਮ ੩, ਅਨੰ, ੯ : ੩	-	੯੧੮
ਤਨੁ ਮਨੁ ਧਨੁ ਹਰਿ ਆਗੈ ਰਾਖਿਆ ॥	ਪ੍ਰਭਾ ੧, ਅਸ ੨, ੮ : ੩	-	੧੩੪੩
ਤਨੁ ਮਨੁ ਧਨੁ ਗ੍ਰਿਹੁ ਸਉਪਿ ਸਰੀਰੁ ॥	ਗਉ ਕਬ, ੨੩, ੩ : ੧	-	੩੨੮
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਚੇ ਸਚਿ ਸਮਾਇਆ ॥	ਸੋਰ ੩, ੭, ੩ : ੪	-	੬੦੨
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ ॥	ਰਾਮ ੧, ਸਿਗੋ, ੬੮ : ੪	-	੯੪੬
ਤਨੁ ਮਨੁ ਨਿਰਮਲੁ ਨਿਰਮਲ ਬਾਣੀ ਨਾਮੋ ਮੰਨਿ ਵਸਾਏ ॥	ਰਾਮ ੧, ਸਿਗੋ, ੫੯ : ੪	-	੯੪੪
ਤਨੁ ਮਨੁ ਪਿਰ ਆਗੈ ਸਬਦਿ ਸਭਾਗੈ ਘਰਿ ਅੰਮ੍ਰਿਤ ਫਲੁ ਪਾਵਏ ॥	ਆਸਾ ੧, ਛੰਤ ੧, ੪ : ੪	-	੪੩੬
ਤਨੁ ਮਨੁ ਮਉਲਿਆ ਰਾਮ ਸਿਉ ਸੰਗਿ ਸਾਧ ਸਹੇਲੜੀਆਹ ॥	ਮਾਝ ੫, ਬਾਰਾ, ੧੦ : ੩	-	੧੩੫
ਤਨੁ ਮਨੁ ਰਤਾ ਭੋਗਿ ਕੋਈ ਹਾਰੈ ਕੋ ਜਿਣੈ ॥	ਸਾਰ ੪, ਵਾਰ ੧੯ ਸ, ੧, ੨ : ੨	-	੧੨੪੪
ਤਨੁ ਮਨੁ ਰਤਾ ਰੰਗ ਸਿਉ ਹਉਮੈ ਤ੍ਰਿਸਨਾ ਮਾਰਿ ॥	ਸੂਹੀ ੩, ਵਾਰ, ੯ : ੩	-	੭੮੮
ਤਨੁ ਮਨੁ ਰਾਤਾ ਸਹਜਿ ਸੁਭਾਏ ॥	ਮਾਝ ੩, ਅਸ ੨੧, ੫ : ੨	-	੧੨੨
ਤਨੁ ਮਨੁ ਰਾਮ ਪਿਆਰੇ ਜੋਗੁ ॥	ਭੈਰ ਨਾਮ, ੪, ੧*: ੨	-	੧੧੬੪
ਤਨੁ ਮਨੁ ਵਾਰੀ ਵਾਰਿ ਘੁਮਾਈ ਅਪਨੇ ਗੁਰ ਵਿਟਹੁ ਬਲਿਹਾਰੀ ॥	ਰਾਮ ੩, ਅਸ ੪, ੨੭ : ੧	-	੯੧੧
ਤਨੁ ਰੈਨੀ ਮਨੁ ਪੁਨ ਰਪਿ ਕਰਿ ਹਉ ਪਾਚਉ ਤਤ ਬਰਾਤੀ ॥	ਆਸਾ ਕਬ, ੨੪, ੧ : ੧	-	੪੮੨
ਤਨੁ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ॥	ਗਉ ੫, ੧੫੨*, ੨ : ੧	-	੨੧੨
ਤਪਸੀ ਕਰਿ ਕੈ ਦੇਹੀ ਸਾਧੀ ਮਨੂਆ ਦਹ ਦਿਸ ਧਾਨਾ ॥	ਮਾਰੂ ੫, ੧੫, ੨ : ੧	-	੧੦੦੩
ਤਪਸੀ ਤਪਹਿ ਰਾਤਾ ॥	ਸਿਰੀ ੫, ਅਸ ੨੭, ੨ : ੩	-	੭੧
ਤਪਸੀ ਮਾਤੇ ਤਪ ਕੈ ਭੇਵ ॥	ਬਸੰ ਕਬ, ੨, ੧ : ੪	-	੧੧੯੩
ਤਪਤ ਕੜਾਹਾ ਬੁਝਿ ਗਇਆ ਗੁਰਿ ਸੀਤਲ ਨਾਮੁ ਦੀਓ ॥	ਮਾਰੂ ੫, ੧੪, ੧*: ੨	-	੧੦੦੨
ਤਪਤਿ ਨ ਕਤਹਿ ਬੁਝੈ ਬਿਨੁ ਸੁਆਮੀ ਸਰਣਾ ਰਾਮ ॥	ਬਿਹਾ ੫, ੬, ੨ : ੨	-	੫੪੫
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥	ਨਟ ੫, ੩, ੧ : ੧	-	੯੭੮
ਤਪਤਿ ਬੁਝੀ ਸੀਤਲ ਆਘਾਨੇ ਸੁਨਿ ਅਨਹਦ ਬਿਸਮ ਭਏ ਬਿਸਮਾਦ ॥	ਸਾਰ ੫, ੬੯, ੨ : ੧	-	੧੨੧੭
ਤਪਤਿ ਬੁਝੀ ਗੁਰ ਸਬਦੀ ਮਾਇ ॥	ਆਸਾ ੫, ੯, ੧*: ੧	-	੩੭੩
ਤਪਤਿ ਬੁਝੀ ਪੂਰਨ ਸਭ ਆਸਾ ॥	ਭੈਰ ੫, ੨੭, ੨ : ੧	-	੧੧੪੩
ਤਪਤਿ ਮਾਹਿ ਠਾਢਿ ਵਰਤਾਈ ॥	ਗਉ ੫, ਸੁਖ ੧੮, ੭ : ੧	-	੨੮੭
ਤਪ ਮਹਿ ਤਪੀਸਰੁ ਗ੍ਰਿਹਸਤ ਮਹਿ ਭੋਗੀ ॥	ਗਉ ੫, ਸੁਖ ੧੬, ੨ : ੮	-	੨੮੪
ਤਪਾ ਨ ਹੋਵੈ ਅੰਦ੍ਹੁ ਲੋਭੀ ਨਿਤ ਮਾਇਆ ਨੋ ਫਿਰੈ ਜਜਮਾਲਿਆ ॥	ਗਉ ੪, ਵਾਰ ੩੦ ਸ, ੪, ੧ : ੧	-	੩੧੫
ਤਪਿ ਤਪਿ ਖਪੈ ਬਹੁਤੁ ਬੇਕਾਰ ॥	ਧਨਾ ੧, ੫, ੧ : ੨	-	੬੬੧
ਤਪਿ ਤਪਿ ਲੁਹਿ ਲੁਹਿ ਹਾਥ ਮਰੋਰਉ ॥	ਸੂਹੀ ਫਰ, ੧, ੧ : ੧	-	੭੯੪
ਤਪੀਆ ਹੋਵੈ ਤਪੁ ਕਰੇ ਤੀਰਥਿ ਮਲਿ ਮਲਿ ਨਾਇ ॥	ਸੂਹੀ ੧, ੭, ੧ : ੨	-	੭੩੦
ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥	ਭੈਰ ੫, ੧੫, ੨ : ੨	-	੧੧੩੯
ਤਪੁ ਕਰਤੇ ਤਪਸੀ ਭੂਲਾਏ ॥	ਆਸਾ ੫, ੧, ੩ : ੧	-	੩੭੦
ਤਪੁ ਕਾਗਦੁ ਤੇਰਾ ਨਾਮੁ ਨੀਸਾਨੁ ॥	ਮਲਾ ੧, ੮, ੪ : ੧	-	੧੨੫੭
ਤਪੁ ਤਾਪਨ ਤਾਪਹਿ ਜਗ ਪੁੰਨ ਆਰੰਭਹਿ ਅਤਿ ਕਿਰਿਆ ਕਰਮ ਕਮਾਇ ਜੀਉ ॥	ਆਸਾ ੪, ਛੰਤ ੧੧, ੩ : ੨	-	੪੪੫
ਤਪੇ ਤਪੀਸਰ ਜੋਗੀਆ ਤੀਰਥਿ ਗਵਨੁ ਕਰੇ ॥	ਸਿਰੀ ੫, ਅਸ ੨੬, ੫ : ੨	-	੭੦
ਤਪੇ ਤਪੀਸਰ ਡੋਲੈ ਚੀਤ ॥	ਗੋਂਡ ਕਬ, ੮, ੧*: ੨	-	੮੭੨
ਤਪੇ ਰਖੀਸਰ ਮਾਇਆ ਮਹਿ ਸੂਤਾ ॥	ਭੈਰ ਕਬ, ੧੩, ੩ : ੩	-	੧੧੬੦
ਤਪੈ ਹਿਆਉ ਜੀਅੜਾ ਬਿਲਲਾਇ ॥	ਧਨਾ ੧, ੩, ੧ : ੨	-	੬੬੧

ਤਬ ਓਹ ਸੇਵਕਿ ਸੇਵਾ ਕਰੈ ॥	ਰਾਮ ੫, ੨੯, ੨ : ੪	-	੮੯੨
ਤਬ ਓਹ ਚਰਣੀ ਆਇ ਪਈ ॥	ਰਾਮ ੫, ੨੯, ੧ : ੪	-	੮੯੧
ਤਬ ਓਹੀ ਉਹੁ ਏਹੁ ਨ ਹੋਈ ॥	ਗਉ ਕਬ, ਬਾਅ, ੪੨ : ੪	-	੩੪੨
ਤਬ ਅੰਤਰਿ ਮਜਨੁ ਕੀਨ੍ਾ ॥	ਰਾਮ ਕਬ, ੧੦, ੧ : ੪	-	੯੭੨
ਤਬ ਅਰੋਗ ਜਬ ਤੁਮ ਸੰਗਿ ਬਸਤੌ ਛੁਟਕਤ ਹੋਇ ਰਵਾਰੈ ॥	ਸਾਰ ੫, ੫੨, ੧ : ੨	-	੧੨੧੪
ਤਬ ਆਪਸ ਊਪਰਿ ਰਖੈ ਗੁਮਾਨੁ ॥	ਰਾਮ ੫, ੨੯, ੨ : ੨	-	੮੯੨
ਤਬ ਇਸ ਕਉ ਸੁਖੁ ਨਾਹੀ ਕੋਇ ॥	ਗਉ ੫, ਸੁਖ ੧੨, ੪ : ੨	-	੨੭੮
ਤਬ ਇਸ ਕਉ ਹੈ ਮੁਸਕਲੁ ਭਾਰੀ ॥	ਗਉ ੫, ਅਸ ੧, ੩ : ੨	-	੨੩੫
ਤਬ ਇਸ ਨੋ ਨਾਹੀ ਕਿਛੁ ਤਾਤਾ ॥	ਗਉ ੫, ਅਸ ੧, ੩ : ੪	-	੨੩੫
ਤਬ ਇਹ ਤ੍ਰੀਅ ਓਹੁ ਕੰਤੁ ਕਹਾਵਾ ॥	ਗਉ ਕਬ, ਬਾਅ, ੪੧ : ੪	-	੩੪੨
ਤਬ ਇਹ ਮਤਿ ਜਉ ਸਭ ਮਹਿ ਪੇਖੈ ਕੁਟਿਲ ਗਾਂਠਿ ਜਬ ਖੋਲੈ ਦੇਵ ॥	ਬਿਲਾ ਕਬ, ੧੨, ੧ : ੧	-	੮੫੭
ਤਬ ਇਹ ਮਾਨਸ ਦੇਹੀ ਪਾਈ ॥	ਭੈਰ ਕਬ, ੯, ੧ : ੨	-	੧੧੫੯
ਤਬ ਇਹੁ ਕਹਾ ਕਮਾਵਨ ਪਰਿਆ ਜਬ ਇਹੁ ਕਛੂ ਨ ਹੋਤਾ ॥	ਗਉ ੫, ੧੬੩*, ੩ : ੧	-	੨੧੬
ਤਬ ਇਹੁ ਬਾਵਰੁ ਫਿਰਤ ਬਿਗਾਨਾ ॥	ਗਉ ੫, ਅਸ ੧, ੧ : ੨	-	੨੩੫
ਤਬ ਏਕੋ ਏਕੰਕਾਰਾ ॥	ਸੂਹੀ ੫, ੧, ੧ : ੪	-	੭੩੬
ਤਬ ਸਗਲੇ ਇਸੁ ਮੇਲਹਿ ਫੰਦਾ ॥	ਗਉ ੫, ਅਸ ੧, ੨ : ੨	-	੨੩੫
ਤਬ ਸਿਵ ਸਕਤਿ ਕਹਹੁ ਕਿਤੁ ਠਾਇ ॥	ਗਉ ੫, ਸੁਖ ੨੧, ੨ : ੬	-	੨੯੧
ਤਬ ਹਮ ਇਤਨਕੁ ਪਸਰਿਓ ਤਾਨਾਂ ॥	ਆਸਾ ਕਬ, ੩੬, ੧ : ੨	-	੪੮੪
ਤਬ ਹਰਖ ਸੋਗ ਕਹੁ ਕਿਸਹਿ ਬਿਆਪਤ ॥	ਗਉ ੫, ਸੁਖ ੨੧, ੧ : ੬	-	੨੯੦
ਤਬ ਹੂਆ ਸਗਲ ਕਰਮ ਕਾ ਨਾਸੁ ॥	ਗਉ ਕਬ, ਵਾ, ੭ : ੪	-	੩੪੪
ਤਬ ਹੋਏ ਮਨ ਸੁਧ ਪਰਾਨੀ ॥	ਰਾਮ ੫, ੪੯, ੩ : ੨	-	੮੯੮
ਤਬ ਕਉਨ ਛੁਟੇ ਕਉਨ ਬੰਧਨ ਬਾਧੇ ॥	ਗਉ ੫, ਸੁਖ ੨੧, ੩ : ੮	-	੨੯੧
ਤਬ ਕਵਨ ਨਿਡਰੁ ਕਵਨ ਕਤ ਡਰੈ ॥	ਗਉ ੫, ਸੁਖ ੨੧, ੨ : ੮	-	੨੯੧
ਤਬ ਕਵਨ ਮਾਇ ਬਾਪ ਮਿਤ੍ਰ ਸੁਤ ਭਾਈ ॥	ਗਉ ੫, ਸੁਖ ੨੧, ੫ : ੨	-	੨੯੧
ਤਬ ਕਾਹੂ ਕਾ ਕਵਨੁ ਨਿਹੋਰਾ ॥	ਗਉ ਕਬ, ੨੨, ੧* : ੨	-	੩੨੮
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥	ਭੈਰ ੫, ੧੮, ੩ : ੪	-	੧੧੪੦
ਤਬ ਕੁਲੁ ਕਿਸ ਕਾ ਲਾਜਸੀ ਜਬ ਲੇ ਧਰਹਿ ਮਸਾਨਿ ॥	ਸਲੋ ਕਬ, ੧੬੬ : ੨	-	੧੩੭੩
ਤਬ ਚਿਤ੍ਰ ਗੁਪਤ ਕਿਸੁ ਪੂਛਤ ਲੇਖਾ ॥	ਗਉ ੫, ਸੁਖ ੨੧, ੩ : ੬	-	੨੯੧
ਤਬ ਛੂਟੇ ਜਬ ਸਾਧੂ ਪਾਇਆ ॥	ਭੈਰ ਕਬ, ੧੩, ੫ : ੪	-	੧੧੬੦
ਤਬ ਜਮ ਕੀ ਤ੍ਰਾਸ ਕਹਹੁ ਕਿਸੁ ਹੋਇ ॥	ਗਉ ੫, ਸੁਖ ੨੧, ੩ : ੪	-	੨੯੧
ਤਬ ਜਾਇ ਜੋਤਿ ਉਜਾਰਉ ਲਹੈ ॥	ਗਉ ਕਬ, ਬਾਅ, ੧੪ : ੪	-	੩੪੦
ਤਬ ਜਾਨਿਆ ਜਬ ਜੀਵਤ ਮੂਆ ॥	ਗਉ ਕਬ, ੧੭, ੩ : ੨	-	੩੨੭
ਤਬ ਜਾਨਹੁਗੇ ਜਬ ਉਘਰੈਗੋ ਪਾਜ ॥	ਗਉ ਕਬ, ੩, ੩ : ੨	-	੩੨੪
ਤਬ ਜੋ ਕਿਛੁ ਕਰੇ ਸੁ ਮੇਰੇ ਹਰਿ ਪ੍ਰਭ ਭਾਈ ॥	ਗੂਜ ੪, ੭, ੩ : ੨	-	੪੯੪
ਤਬ ਢੂੰਢਨ ਕਹਾ ਕੋ ਜਾਇਆ ॥	ਗਉ ੫, ੧੧੦*, ੪ : ੨	-	੨੦੨
ਤਬ ਤੇ ਇਸ ਨੋ ਸਭੁ ਕਿਛੁ ਸੂਝਿਆ ॥	ਗਉ ੫, ਅਸ ੧, ੫ : ੪	-	੨੩੫
ਤਬ ਤੇ ਦੂਖ ਡੰਡ ਅਰੁ ਖੇਦਾ ॥	ਗਉ ੫, ਅਸ ੧, ੫ : ੨	-	੨੩੫
ਤਬ ਤੇ ਧਾਵਤੁ ਮਨੁ ਤ੍ਰਿਪਤਾਇਆ ॥	ਗਉ ੫, ੧੧੯, ੧ : ੨	-	੧੯੯
ਤਬ ਤੇ ਮਿਟੇ ਤਾਪ ਹਾਂ ॥	ਆਸਾ ੫, ੧੬੨, ੧ : ੪	-	੪੧੦
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥	ਸੋਰ ਕਬ, ੯, ੨ : ੨	-	੬੫੬
ਤਬ ਨਰਕ ਸੁਰਗ ਕਹੁ ਕਉਨ ਅਉਤਾਰ ॥	ਗਉ ੫, ਸੁਖ ੨੧, ੨ : ੪	-	੨੯੧
ਤਬ ਨਰੁ ਸੁਤਾ ਜਾਗਿਆ ਸਿਰਿ ਡੰਡੁ ਲਗਾ ਬਹੁ ਭਾਰੁ ॥	ਸਲੋ ੩, ੪੨ : ੩	-	੧੪੧੮
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥	ਸੋਰ ੯, ੭, ੩ : ੨	-	੬੩੩
ਤਬ ਪ੍ਰਭ ਕਾਜੁ ਸਵਾਰਹਿ ਆਇ ॥	ਭੈਰ ਕਬ, ੧੪, ੧ : ੪	-	੧੧੬੧
ਤਬ ਪ੍ਰਭ ਨਾਨਕ ਮੀਠੇ ਲਾਗੇ ॥	ਆਸਾ ੫, ੬੩, ੪ : ੨	-	੩੯੬
ਤਬ ਬੰਧ ਮੁਕਤਿ ਕਹੁ ਕਿਸ ਕਉ ਗਨੀ ॥	ਗਉ ੫, ਸੁਖ ੨੧, ੨ : ੨	-	੨੯੧
ਤਬ ਬੈਰ ਬਿਰੋਧ ਕਿਸੁ ਸੰਗਿ ਕਮਾਤਿ ॥	ਗਉ ੫, ਸੁਖ ੨੧, ੧ : ੪	-	੨੯੦

ਤਬ ਭੇਟੇ ਗੁਰ ਸਾਧ ਦਇਆਲ ॥	ਗੋਂਡ ਪ, ੬, ੪ : ੨	-	੮੬੩
ਤਬ ਮੇਰੈ ਮਨਿ ਮਹਾ ਸੁਖੁ ਪਾਇਆ ॥	ਆਸਾ ਪ, ੮੦, ੧ : ੨	-	੩੯੦
ਤਬ ਮੋਹ ਕਹਾ ਕਿਸੁ ਹੋਵਤ ਭਰਮ ॥	ਗਉ ਪ, ਸੁਖ ੨੧, ੧ : ੮	-	੨੯੦
ਤਬ ਰਸ ਮੰਗਲ ਗੁਨ ਗਾਵਹੁ ॥	ਬਿਲਾ ਪ, ੧੨੮, ੨ : ੨	-	੮੩੦
ਤਬ ਲਗੁ ਹੋਇ ਨਹੀ ਚਰਨ ਨਿਵਾਸੁ ॥	ਗਉ ਕਬ, ੧੦, ੩ : ੨	-	੩੨੫
ਤਬ ਲਗੁ ਕਾਜੁ ਏਕੁ ਨਹੀ ਸਰੈ ॥	ਭੈਰ ਕਬ, ੧੪, ੧ : ੨	-	੧੧੬੦
ਤਬ ਲਗੁ ਗਰਭ ਜੋਨਿ ਮਹਿ ਫਿਰਤਾ ॥	ਗਉ ਪ, ਸੁਖ ੧੨, ੪ : ੪	-	੨੭੮
ਤਬ ਲਗੁ ਧਰਮੁ ਰਾਇ ਦੇਇ ਸਜਾਇ ॥	ਗਉ ਪ, ਸੁਖ ੧੨, ੪ : ੮	-	੨੭੮
ਤਬ ਲਗੁ ਨਾਹੀ ਚਰਨ ਨਿਵਾਸ ॥	ਭੈਰ ਕਬ, ੧੬, ੨ : ੨	-	੧੧੬੧
ਤਬ ਲਗੁ ਨਿਹਚਲੁ ਨਾਹੀ ਚੀਤੁ ॥	ਗਉ ਪ, ਸੁਖ ੧੨, ੪ : ੬	-	੨੭੮
ਤਬ ਲਗੁ ਪ੍ਰਾਨੀ ਤਿਸੈ ਸਰੇਵਹੁ ਜਬ ਲਗੁ ਘਟ ਮਹਿ ਸਾਸਾ ॥	ਸੂਹੀ ਕਬ, ੪, ੨ : ੧	-	੭੯੩
ਤਬ ਲਗੁ ਬਨੁ ਫੂਲੈ ਹੀ ਨਾਹਿ ॥	ਭੈਰ ਕਬ, ੧੪; ੨ : ੨	-	੧੧੬੧
ਤਬ ਲਗੁ ਬਿਸਰੈ ਰਾਮੁ ਸਨੇਹੀ ॥	ਗੂਜ ਕਬ, ੨, ੨ : ੨	-	੫੨੪
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥	ਸਿਰੀ ੧, ਅਸ ੮, ੪ : ੨	-	੫੮
ਤਬਲਬਾਜ ਬੀਚਾਰ ਸਬਦਿ ਸੁਣਾਇਆ ॥	ਮਾਝ ੧, ਵਾਰ, ੧੦ : ੬	-	੧੪੨
ਤਬ ਲੇ ਨਿਰਖਹਿ ਨਿਰਖ ਮਿਲਾਵਾ ॥	ਗਉ ਕਬ, ਬਾਅ, ੨੬ : ੪	-	੩੪੧
ਤਬ ਲੋਗਹ ਕਾਹੇ ਦੁਖੁ ਮਾਨਿਆ ॥	ਗਉ ਕਬ, ੩, ੧ : ੨	-	੩੨੪
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥	ਮਾਝ ੧, ਵਾਰ, ੮ : ੭	-	੧੪੧
ਤਮ ਅਗਿਆਨ ਮੋਹਤ ਘੂਪ ॥	ਬਿਲਾ ਪ, ਅਸ ੨, ੨ : ੨	-	੮੩੮
ਤਮ ਅੰਧ ਕੂਪ ਤੇ ਉਧਾਰੈ ਨਾਮੁ ਮੰਨਿ ਵਸਾਈਐ ॥	ਗਉ ਪ, ਛੰਤ ੩, ੨ : ੪	-	੨੪੯
ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ ॥	ਮੁੰਦਾ ਪ, ੧ : ੫	-	੧੪੨੯
ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ ॥	ਸਲੋ ਪ, ੧ : ੩	-	੧੪੨੯
ਤਰਹਿ ਨਾਰਦਾਦਿ ਸਨਕਾਦਿ ਹਰਿ ਗੁਰਮੁਖਿਹਿ ਤਰਹਿ ਇਕ ਨਾਮ ਲਗਿ ਤਜਹੁ ਰਸ ਅੰਨ ਰੇ ॥	ਸਵ ੪, ਨਲ੍ਯ, ੧੬ : ੪	-	੧੪੦੧
ਤਰਕਸ ਤੀਰ ਕਮਾਣ ਸਾਂਗ ਤੇਗਬੰਦ ਗੁਣ ਧਾਤੁ ॥	ਸਿਰੀ ੧, ੭, ੩ : ੨	-	੧੬
ਤਰਕੁ ਨ ਚਾ ॥	ਧਨਾ ਨਾਮ, ੪, ੨ : ੩	-	੬੯੩
ਤਰੰਣ ਸਰਣ ਸੁਆਮੀ ਰਮਣ ਸੀਲ ਪਰਮੇਸੁਰਹ ॥	ਸਸ ਪ, ੪੩ : ੧	-	੧੩੫੭
ਤਰਣ ਸਾਗਰ ਬੋਹਿਥ ਚਰਣ ਤੁਮਾਰੇ ਤੁਮ ਜਾਨਹੁ ਅਪੁਨੀ ਭਾਤੇ ॥	ਗਉ ਪ, ੧੩੫*, ੨ : ੧	-	੨੦੯
ਤਰਣ ਤਾਰਣ ਹਰਿ ਨਿਧਿ ਦੂਖੁ ਨ ਸਕੈ ਬਿਆਪਿ ॥	ਧਨਾ ਪ, ੨੦, ੧ : ੨	-	੬੭੫
ਤਰਣ ਤਾਰਣ ਪ੍ਰਭ ਤੇਰੋ ਨਾਉ ॥	ਰਾਮ ਪ, ੩੪, ੧* : ੧	-	੮੯੩
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥	ਆਸਾ ਪ, ਛੰਤ ੧੧, ੩ : ੩	-	੪੬੦
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥	ਮਲਾ ਰਵਿ, ੧, ੨ : ੧	-	੧੨੯੩
ਤਰਨਾਪੋ ਇਉ ਹੀ ਗਇਓ ਲੀਓ ਜਰਾ ਤਨੁ ਜੀਤਿ ॥	ਸਲੋ ੯, ੩ : ੧	-	੧੪੨੬
ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ ॥	ਰਾਮ ੯, ੩, ੧ : ੧	-	੯੦੨
ਤਰਫ ਜਿਣੈ ਸਤ ਭਾਉ ਦੇ ਜਨ ਨਾਨਕ ਸਬਦੁ ਵੀਚਾਰੇ ॥	ਸੂਹੀ ੩, ਵਾਰ ੭ ਸ, ੨, ੪ : ੨	-	੭੮੭
ਤਰਲਾ ਜੁਆਣੀ ਆਪਿ ਭਾਣੀ ਇਛ ਮਨ ਕੀ ਪੂਰੀਐ ॥	ਵਡ ੧, ਛੰਤ ੨, ੮ : ੩	-	੫੬੭
ਤਰਵਰ ਪੰਖੀ ਬਹੁ ਨਿਸਿ ਬਾਸੁ ॥	ਗਉ ੧, ੬, ੩ : ੧	-	੧੫੨
ਤਰਵਰ ਫੂਲੇ ਬਨ ਹਰੇ ॥	ਬਸੰ ੧, ਅਸ ੭, ੧* : ੨	-	੧੧੯੦
ਤਰਵਰ ਬਿਰਖ ਬਿਹੰਗ ਭੁਇਅੰਗਮ ਘਰਿ ਪਿਰ ਧਨ ਸੋਹਾਗੈ ॥	ਸਾਰ ੧, ੨, ੨ : ੨	-	੧੧੯੭
ਤਰਵਰ ਵਿਛੁੰਨੇ ਨਹ ਪਾਤ ਜੁੜਤੇ ਜਮ ਮਗਿ ਗਉਨੁ ਇਕੇਲੀ ॥	ਬਿਹਾ ਪ, ੭, ੧ : ੫	-	੫੪੬
ਤਰਵਰੁ ਏਕੁ ਅਨੰਤ ਡਾਰ ਸਾਖਾ ਪੁਹਪ ਪਤ੍ਰ ਰਸ ਭਰੀਆ ॥	ਰਾਮ ਕਬ, ੬, ੧ : ੧	-	੯੭੦
ਤਰਵਰੁ ਕਾਇਆ ਪੰਖਿ ਮਨੁ ਤਰਵਰਿ ਪੰਖੀ ਪੰਚ ॥	ਰਾਮ ੧, ਓਅੰ, ੩੩ : ੧	-	੯੩੪
ਤਰਿਓ ਸੰਸਾਰੁ ਕਠਿਨ ਭੈ ਸਾਗਰੁ ਹਰਿ ਨਾਨਕ ਚਰਨ ਧਿਆਈ ॥	ਮਲਾ ਪ, ੧੦, ੨ : ੨	-	੧੨੬੮
ਤਰਿਓ ਸਾਗਰੁ ਪਾਵਕ ਕੋ ਜਉ ਸੰਤ ਭੇਟੇ ਵਡ ਭਾਗਿ ॥	ਜੈਤ ਪ, ੫, ੨ : ੧	-	੭੦੧
ਤਰੀਕਤਿ ਤਰਕ ਖੋਜਿ ਟੋਲਾਵਹੁ ॥	ਮਾਰੂ ਪ, ਸੋਲਾ ੧੨, ੩ : ੨	-	੧੦੮੩
ਤਰੀ ਨ ਜਾਈ ਦੁਤਰ ਮਾਇਆ ॥	ਰਾਮ ਪ, ੪੮, ੨ : ੪	-	੮੯੮
ਤਰੁਣ ਤੇਜੁ ਪਰ ਤ੍ਰਿਅ ਮੁਖੁ ਜੋਹਹਿ ਸਰੁ ਅਪਸਰੁ ਨ ਪਛਾਨਿਆ ॥	ਸਿਰੀ ਬੇਣੀ, ੧, ੩ : ੧	-	੯੩

ਤਰੁ ਤਾਰੀ ਮਨਿ ਨਾਮੁ ਸੁਚੀਤੁ ॥	ਗਉ ੧, ੭, ੧ : ੪	੧੫੩
ਤਰੁ ਭਉਜਲੁ ਅਕਥ ਕਥਾ ਸੁਨਿ ਹਰਿ ਕੀ ॥	ਗਉ ੪, ੪੦, ੧ : ੩	੧੬੪
ਤਰੇ ਕੁਟੰਬ ਸੰਗਿ ਲੋਗ ਕੁਲ ਸਬਾਇਆ ॥	ਜੈਤ ੫, ਵਾਰ, ੧੮ : ੫	੭੧੦
ਤਲ ਕਾ ਬ੍ਰਹਮੁ ਲੇ ਗਗਨਿ ਚਰਾਵੈ ॥	ਆਸਾ ਕਬ, ੭, ੧*: ੨	੪੭੭
ਤਲਬਾ ਪਉਸਨਿ ਆਕੀਆ ਬਾਕੀ ਜਿਨਾ ਰਹੀ ॥	ਰਾਮ ੩, ਵਾਰ ੧੩ ਸ, ੧, ੨ : ੩	੯੫੩
ਤਲੈ ਕੁੰਚਰੀਆ ਸਿਰਿ ਕਨਿਕ ਛਤਰੀਆ ॥	ਆਸਾ ੫, ੫੫, ੨ : ੧	੩੮੫
ਤਲੈ ਰੇ ਬੈਸਾ ਊਪਰਿ ਸੂਲਾ ॥	ਆਸਾ ਕਬ, ੨੨, ੩ : ੧	੪੮੧
ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ ॥	ਬਿਲਾ ਸਧ, ੧, ੧*: ੧	੮੫੮
ਤਵ ਗੁਨ ਬ੍ਰਹਮ ਬ੍ਰਹਮ ਤੂ ਜਾਨਹਿ ਜਨ ਨਾਨਕ ਸਰਨਿ ਪਰੀਜੈ ॥	ਕਲਿ ੪, ਅਸ ੩, ੮ : ੧	੧੩੨੫
ਤਵ ਪ੍ਰਸਾਦਿ ਸਿਮਰਤੇ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰੰ ॥	ਸਸ ੫, ੨੨ : ੨	੧੩੫੬
ਤਵ ਭੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣਹ ॥	ਸਸ ੫, ੪੬ : ੪	੧੩੫੮
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥	ਗਉ ੪, ਵਾਰ ੧੨ ਸ, ੪, ੧ : ੪	੩੦੬
ਤੜਫਿ ਮੂਆ ਜਿਉ ਜਲ ਬਿਨੁ ਮੀਨਾ ॥	ਭੈਰ ੫, ੨੮, ੩ : ੪	੧੧੪੩
ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥	ਰਾਮ ੩, ਵਾਰ ੭ ਸ, ੩, ੨ : ੬	੯੪੯
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥	ਗਉ ੪, ਵਾਰ ੧੧ ਸ, ੪, ੧ : ੫	੩੦੫
ਤਾ ਆਖਿ ਨ ਸਕਹਿ ਕੇਈ ਕੇਇ ॥	ਜਪੁ ੧, ੨੬ : ੨੨	੬
ਤਾ ਇਸੁ ਮਨ ਕੀ ਸੋਝੀ ਪਾਵੈ ॥	ਗਉ ੩, ੨੫, ੨ : ੨	੧੫੯
ਤਾ ਇਸੁ ਮਨ ਕੀ ਸੋਝੀ ਪਾਵੈ ॥	ਧਨਾ ੩, ੬, ੨ : ੨	੬੬੫
ਤਾ ਇਹੁ ਅਚਰਜੁ ਨੈਨਹੁ ਡੀਠਾ ॥	ਰਾਮ ੫, ੧੬, ੧ : ੪	੮੮੭
ਤਾ ਸਹਸਾ ਸਗਲ ਮਿਟਾਇਆ ॥	ਸੋਰ ੫, ੬੬, ੧ : ੪	੬੨੬
ਤਾ ਸਹਜੈ ਕੈ ਘਰਿ ਆਇਆ ॥	ਸੋਰ ੧, ੧੨, ੩ : ੪	੫੯੯
ਤਾ ਸਗਲੀ ਮਿਟੀ ਪੂਕਾਰਾ ॥	ਸੋਰ ੫, ੫੧, ੨ : ੨	੬੨੧
ਤਾ ਸਗਲੇ ਦੂਖ ਮਿਟਾਇਆ ॥	ਸੋਰ ੫, ੬੯, ੨ : ੪	੬੨੬
ਤਾਂ ਸਾਖੀ ਦੈ ਦਰਿ ਵਾੜੀਅਹਿ ॥	ਸਲੋ ਫਰ, ੧੬ : ੪	੧੩੭੮
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥	ਸਲੋ ਕਬ, ੨੧੭ : ੨	੧੩੭੬
ਤਾਂ ਸਿਉ ਪ੍ਰੀਤਿ ਕਰਿ ਹਾਂ ॥	ਆਸਾ ੫, ੧੫੯, ੨ : ੩	੪੧੦
ਤਾ ਸਿਉ ਮੂੜਾ ਮਨੁ ਨਹੀ ਲਾਵੈ ॥	ਗਉ ੫, ਸੁਖ ੪, ੩ : ੪	੨੬੭
ਤਾ ਸੁਖ ਬਿਸਰੇ ਪਰਮਾਨੰਦਾ ॥	ਗਉ ਕਬ, ੧੨, ੨ : ੨	੩੨੫
ਤਾਂ ਸੁਖੁ ਪਾਵਹੁ ਮੇਰੇ ਮਨਾ ॥	ਬਸੰ ੩, ੧੪, ੧*: ੨	੧੧੭੬
ਤਾਸੁ ਚਰਨ ਲੇ ਰਿਦੈ ਬਸਾਵਉ ॥	ਸਵ ੧, ਕਲ੍ਯ, ੧ : ੩	੧੩੮੯
ਤਾ ਸੁਨਿ ਸਦਿ ਬਹਾਲੇ ਪਾਸਿ ॥	ਰਾਮ ੧, ੮, ੧ : ੪	੮੭੮
ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ ॥	ਮਾਰੂ ੩, ੧, ੫ : ੨	੯੯੩
ਤਾਸੁ ਪਟੰਤਰ ਨ ਪੁਜੈ ਹਰਿ ਜਨ ਕੀ ਪਨਿਹਾਰਿ ॥	ਸਲੋ ਕਬ, ੧੫੯ : ੨	੧੩੭੩
ਤਾ ਸੋਹਾਗਣਿ ਜਾ ਕੰਤੈ ਭਾਵੈ ॥	ਸੂਹੀ ੧, ਅਸ ੧, ੨ : ੨	੭੫੦
ਤਾ ਸੋਹਾਗਣਿ ਜਾਣੀਐ ਗੁਰ ਸਬਦੁ ਬੀਚਾਰੇ ॥	ਗਉ ਕਬ, ਅਸ ੫੦, ੩ : ੨	੩੩੪
ਤਾ ਸੋਹਾਗਣਿ ਜਾਣੀਐ ਲਾਗੀ ਜਾ ਸਹੁ ਧਰੇ ਪਿਆਰੋ ॥	ਤਿਲੰ ੧, ੪, ੧ : ੫	੭੨੨
ਤਾ ਹਉ ਸੁਖਿ ਸੁਖਾਲੀ ਸੁਤੀ ਜਾ ਗੁਰ ਮਿਲਿ ਸਜਣੁ ਮੈ ਲਧਾ ॥	ਰਾਮ ੫, ਵਾਰ ੧੬ ਸ, ੫, ੨ : ੨	੯੬੩
ਤਾ ਹਉਮੈ ਵਿਚਹੁ ਮਾਰੀ ॥	ਰਾਮ ੧, ੧੦, ੧ : ੨	੮੭੯
ਤਹਾ ਆਨਦ ਕਰੀਆ ॥	ਸੂਹੀ ੫, ੪੪, ੧ : ੪	੭੪੬
ਤਾਹਿ ਕਹਾ ਪਰਵਾਹ ਕਾਹੂ ਕੀ ਜਾ ਕੈ ਬਸੀਸਿ ਧਰਿਓ ਗੁਰਿ ਹਥੁ ॥	ਸਵ ੪, ਮਥੁ, ੭ : ੪	੧੪੦੫
ਤਾਹਿ ਛਾਡਿ ਕਤ ਆਪੁ ਬਧਾਵਾ ॥	ਗਉ ਕਬ, ਬਾਅ, ੧੩ : ੪	੩੪੦
ਤਾਹਿ ਰੋਗੁ ਸੁਪਨੈ ਨਹੀ ਆਵੈ ॥	ਗਉ ੫, ਬਾਅ, ੪੫ : ੪	੨੫੯
ਤਾਹੂ ਸੰਗ ਤਾਹੂ ਨਿਰਲੇਪਾ ॥	ਗਉ ੫, ਬਾਅ, ੪੨ : ੫	੨੫੯
ਤਾਹੂ ਸੰਗਿ ਨ ਧਨੁ ਚਲੈ ਗ੍ਰਿਹ ਜੋਬਨ ਨਹ ਰਾਜ ॥	ਗਉ ੫, ਬਾਅ, ੩੨ : ੫	੨੫੭
ਤਾਹੂ ਖਰੇ ਸੁਜਾਣ ਵੰਞਾ ਏਨੀ ਕਪਰੀ ॥	ਸਲੋ ੧, ੩ : ੨	੧੪੧੦
ਤਾਹੂ ਬੁਰਾ ਨਿਕਟਿ ਨਹੀ ਆਵੈ ॥	ਗਉ ੫, ਬਾਅ, ੩੯ : ੪	੨੫੮

ਤਾ ਕਾ ਧੂਪੁ ਸਦਾ ਪਰਫੁਲੈ ॥	ਆਸਾ ੫, ੯੦, ੨ : ੪	੩੯੩
ਤਾਂ ਕਾਮਣਿ ਕੰਤੈ ਮਨਿ ਭਾਵੈ ॥	ਆਸਾ ੧, ੨੭, ੩ : ੨	੩੫੭
ਤਾ ਕਾਰਣਿ ਬਿਆਪੈ ਬਹੁ ਸੋਗੁ ॥	ਗਉ ਕਬ, ਬਾਅ, ੪੩ : ੨	੩੪੨
ਤਾ ਕਾ ਰੋਗੁ ਸਗਲ ਮਿਟਿ ਜਾਇ ॥	ਰਾਮ ੫, ੩੩, ੩ : ੪	੮੯੩
ਤਾ ਕਾ ਲੇਖਾ ਨ ਗਨੈ ਜਗਦੀਸ ॥	ਗਉ ੫, ਸੁਖ ੧੧, ੪ : ੬	੨੭੭
ਤਾ ਕਿਛੁ ਦਰਗਹ ਪਾਵੈ ਮਾਨੁ ॥	ਆਸਾ ੧, ੪, ੪ : ੪	੩੫੦
ਤਾ ਕੀ ਉਪਮਾ ਕਹੀ ਨ ਜਾਇ ॥	ਗਉ ੫, ਸੁਖ ੨੦, ੬ : ੯	੨੯੦
ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ॥	ਗਉ ੫, ਥਿਤੀ, ੧ : ੩	੨੯੬
ਤਾ ਕੀ ਆਸ ਨ ਪੂਜੈ ਕਾਇ ॥	ਗਉ ੫, ੧੩੪, ੩ : ੨	੧੯੨
ਤਾ ਕੀ ਆਸਾ ਪੂਰਨ ਹੋਇ ॥	ਰਾਮ ੫, ੨੨, ੩ : ੪	੮੮੯
ਤਾ ਕੀਆ ਗਲਾ ਕਥੀਆ ਨਾ ਜਾਹਿ ॥	ਜਪੁ ੧, ੩੬ : ੫	੮
ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥	ਸੂਹੀ ੧, ੯, ੪ : ੨	੭੩੧
ਤਾ ਕੀ ਸਰਣ ਸਰਬ ਸੁਖ ਪਾਏ ਹੋਏ ਸਰਬ ਕਲਿਆਣਾ ॥	ਸੂਹੀ ੫, ਛੰਤ ੫, ੧ : ੫	੭੮੦
ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥	ਆਸਾ ੫, ੧੨੧, ੩ : ੨	੪੦੧
ਤਾ ਕੀ ਸਰਣਿ ਜਿਨ ਬਿਸਰਤ ਨਾਹੀ ॥	ਗਉ ੫, ੧੧੭*, ੩ : ੧	੨੦੩
ਤਾਕੀ ਸਰਨਿ ਆਸੰਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥	ਦੇਵ ੫, ੩੬, ੨ : ੩	੫੩੫
ਤਾ ਕੀ ਸਰਨਿ ਪਰਿਓ ਨਾਨਕ ਦਾਸੁ ਜਾ ਤੇ ਊਪਰਿ ਕੋ ਨਾਹੀ ॥	ਬਿਲਾ ੫, ੯੮, ੨ : ੨	੮੨੪
ਤਾ ਕੀ ਸੇਵ ਕਰੀਜੈ ਲਾਹਾ ਲੀਜੈ ਹਰਿ ਦਰਗਹ ਪਾਈਐ ਮਾਣੁ ਜੀਉ ॥	ਆਸਾ ੧, ਛੰਤ ੪, ੩ : ੨	੪੩੮
ਤਾ ਕੀ ਸੇਵ ਨ ਬਿਰਥੀ ਜਾਸੀ ॥	ਸੋਰ ੫, ੬੮, ੨ : ੨	੬੨੬
ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥	ਧਨਾ ੧, ੧, ੩ : ੨	੬੬੦
ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥	ਧਨਾ ੫, ਅਸ ੧, ੧ : ੨	੬੮੬
ਤਾ ਕੀ ਹੋਹੁ ਬਿਲੋਵਨਹਾਰੀ ॥	ਸੋਰ ਕਬ, ੫, ੧ : ੩	੬੫੫
ਤਾ ਕੀ ਕਿਛੁ ਕਹਨੁ ਨ ਜਾਈ ॥	ਮਾਰੂ ੫, ੨੩, ੧ : ੩	੧੦੦੬
ਤਾ ਕੀ ਕੀਮਤਿ ਕਹਣੁ ਨ ਜਾਈ ॥	ਸੋਰ ੫, ੨੧, ੧*: ੨	੬੧੪
ਤਾ ਕੀ ਕੀਮਤਿ ਕਹਣੁ ਨ ਜਾਈ ॥	ਸੋਰ ੫, ੫੨, ੨ : ੨	੬੨੧
ਤਾ ਕੀ ਕੀਮਤਿ ਕਹਣੁ ਨ ਜਾਈ ॥	ਮਾਰੂ ੫, ੧੯, ੩ : ੮	੧੦੦੫
ਤਾ ਕੀ ਕੀਮਤਿ ਕਹਣੁ ਨ ਜਾਈ ਕੁਦਰਤਿ ਕਵਨ ਹਮਾਰੀ ॥	ਜੈਤ ੫, ੧੧, ੧ : ੨	੭੦੨
ਤਾ ਕੀ ਕੀਮਤਿ ਕਹਣੁ ਨ ਜਾਈ ਜਤ ਕਤ ਓਹੀ ਸਮਾਵਣਾ ॥	ਮਾਰੂ ੫, ਸੋਲਾ ੧੪, ੧੧ : ੩	੧੦੮੬
ਤਾ ਕੀ ਕੀਮਤਿ ਕਹਿ ਨ ਸਕੈ ਕੋ ਤਿਉ ਬੋਲੇ ਜਿਉ ਬੋਲਾਇਦਾ ॥	ਮਾਰੂ ੧, ਸੋਲਾ ੧੭, ੯ : ੩	੧੦੩੮
ਤਾ ਕੀ ਕੀਮਤਿ ਕਰੈ ਨ ਕੋਇ ॥	ਰਾਮ ੧, ਸਿਗੋ, ੫੭ : ੪	੯੪੪
ਤਾ ਕੀ ਕੀਮਤਿ ਕਹੀ ਨ ਜਾਈ ॥	ਸੋਰ ੫, ੮੬, ੧ : ੪	੬੨੯
ਤਾ ਕੀ ਕੀਮਤਿ ਕਹੀ ਨ ਜਾਇ ॥	ਮਲਾ ੫, ੨੦, ੧ : ੪	੧੨੭੦
ਤਾ ਕੀ ਕੀਮਤਿ ਕਿਨੈ ਨ ਪਾਈ ॥	ਗਉ ੫, ਸੁਖ ੧੮, ੫ : ੬	੨੮੭
ਤਾ ਕੀ ਕੀਮਤਿ ਨ ਪਵੈ ਜੇ ਲੋਚੈ ਕੋਈ ॥	ਸੂਹੀ ੧, ਛੰਤ ੫, ੯ : ੨	੭੬੭
ਤਾ ਕੀ ਕੀਮਤਿ ਨਾ ਪਵੈ ਜੇ ਲੋਚੈ ਸਭੁ ਕੋਇ ॥	ਸਿਰੀ ੧, ਅਸ ੧੧, ੬ : ੨	੬੦
ਤਾ ਕੀ ਕੀਮਤਿ ਨਾ ਪਵੈ ਬਿਨੁ ਗੁਰ ਕੀ ਸੇਵੈ ॥	ਆਸਾ ੧, ਅਸ ੧੮, ੬ : ੨	੪੨੦
ਤਾ ਕੀ ਗਹੀ ਮਨ ਓਟ ॥	ਰਾਮ ੫, ੩੮, ੨ : ੧	੮੯੪
ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥	ਆਸਾ ੪, ਛੰਤ ੧੪, ੧ : ੨	੪੪੮
ਤਾ ਕੀ ਗਤਿ ਮਿਤਿ ਅਵਰੁ ਨ ਜਾਣੈ ਗੁਰ ਬਿਨੁ ਸਮਝ ਨ ਹੋਈ ॥	ਰਾਮ ੧, ੯, ੨ : ੨	੮੨੯
ਤਾ ਕੀ ਗਤਿ ਮਿਤਿ ਕਹੀ ਨ ਜਾਇ ॥	ਗਉ ੫, ਸੁਖ ੨੩, ੭ : ੭	੨੯੪
ਤਾ ਕੀ ਗਤਿ ਮਿਤਿ ਕਛੂ ਨ ਪਾਇ ॥	ਗੋਂਡ ੫, ੨੧, ੪ : ੫	੮੬੮
ਤਾ ਕੀ ਗਤਿ ਮਿਤਿ ਕਥਨੁ ਨ ਜਾਇ ॥	ਆਸਾ ੫, ੮੯, ੩ : ੪	੩੯੩
ਤਾ ਕੀ ਗਤਿ ਮਿਤਿ ਕੋਇ ਨ ਲਾਖੈ ॥	ਗਉ ੫, ਸੁਖ ੧੭, ੪ : ੬	੨੮੫
ਤਾ ਕੀ ਚਾਕਰੀ ਕਰਹੁ ਬਿਸੇਖਾ ॥	ਗਉ ੫, ਅਸ ੬, ੬ : ੪	੨੩੮
ਤਾ ਕੀ ਤ੍ਰਿਸਨਾ ਕਬਹੂੰ ਨ ਜਾਈ ॥	ਗਉ ੫, ੧੬੬, ੨ : ੨	੧੯੯

ਤਾ ਕੀ ਤ੍ਰਿਸਨਾ ਲਾਥੀਆ ॥	ਗਉ ੫, ੧੪੬*, ੨ : ੨	-	੨੧੧
ਤਾ ਕੀ ਧੁਨਿ ਮੋਹੇ ਗੋਪਾਲਾ ॥	ਗਉ ੫, ੧੦੪, ੨ : ੨	-	੧੯੬
ਤਾ ਕੀ ਪੂਰਨ ਆਸ ਜਿਨ੍ਹ ਸਾਧਸੰਗੁ ਪਾਇਆ ॥	ਆਸਾ ੫, ਛੰਤ ੭, ੪ : ੨	-	੪੫੭
ਤਾ ਕੀ ਪੂਰਨ ਹੋਈ ਘਾਲ ॥	ਗਉ ੫, ੧੬੫, ੩ : ੧	-	੧੯੯
ਤਾ ਕੀ ਬਿਰਥਾ ਹੋਵੈ ਸੇਵ ॥	ਭੈਰ ੫, ੧੨, ੧ : ੨	-	੧੧੬੦
ਤਾ ਕੀ ਮਹਿਮਾ ਗਨੀ ਨ ਆਵੈ ॥	ਗਉ ੫, ਸੁਖ ੧, ੧ : ੮	-	੨੬੨
ਤਾ ਕੀ ਮਿਤਿ ਨ ਜਾਨੈ ਕੋਇ ॥	ਬਿਲਾ ੫, ਅਸ ੧, ੭ : ੩	-	੮੩੭
ਤਾ ਕੀ ਰਜਾਇ ਲੇਖਿਆ ਪਾਇ ਅਬ ਕਿਆ ਕੀਜੈ ਪਾਂਡੇ ॥	ਸੋਰ ੪, ਵਾਰ ੨੮ ਸ, ੧, ੧ : ੧	-	੬੫੩
ਤਾ ਗਤਿ ਭਈ ਹਮਾਰੀ ॥	ਸੋਰ ੫, ੫੫, ੧ : ੪	-	੬੨੨
ਤਾ ਕੀ ਰੇਨੁ ਬਿਰਲਾ ਕੋ ਪਾਏ ॥	ਭੈਰ ੫, ੨੭, ੪ : ੪	-	੧੧੪੩
ਤਾਗਾ ਕਰਿ ਕੈ ਲਾਈ ਥਿਗਲੀ ॥	ਰਾਮ ੫, ੧੩, ੧ : ੧	-	੮੯੬
ਤਾਗਾ ਤੰਤੁ ਸਾਜੁ ਸਭੁ ਥਾਕਾ ਰਾਮ ਨਾਮ ਬਸਿ ਹੋਈ ॥	ਆਸਾ ਕਬ, ੨੮, ੧ : ੨	-	੪੮੩
ਤਾਗਾ ਤੂਟਾ ਗਗਨੁ ਬਿਨਸਿ ਗਇਆ ਤੇਰਾ ਬੋਲਤੁ ਕਹਾ ਸਮਾਈ ॥	ਗਉ ਕਬ, ਅਸ ੫੨, ੧*: ੧	-	੩੩੪
ਤਾ ਗਾਵੇ ਕਾ ਫਲੁ ਪਾਵਾ ॥	ਸੋਰ ੧, ੧੨, ੧ : ੨	-	੫੯੯
ਤਾ ਘਟ ਮਾਹਿ ਘਾਟ ਜਉ ਪਾਵਾ ॥	ਗਉ ਕਬ, ਬਾਅ, ੧੦ : ੩	-	੩੪੦
ਤਾ ਚੰਚਲ ਮਤਿ ਤਿਆਗੀ ॥	ਸੋਰ ੧, ੧੨, ੨ : ੨	-	੫੯੯
ਤਾ ਚੇ ਹੰਸਾ ਸਗਲੇ ਜਨਾਂ ॥	ਧਨਾ ਨਾਮ, ੪, ੧ : ੨	-	੬੯੩
ਤਾ ਛੂਟਹਿ ਮਾਇਆ ਕੇ ਪਟਲ ॥	ਰਾਮ ੫, ੨੭, ੨ : ੨	-	੮੯੧
ਤਾਜ ਕੁਲਹ ਸਿਰਿ ਛਤ੍ਰੁ ਬਨਾਵਉ ॥	ਗਉ ੧, ਅਸ ੧੦, ੬ : ੨	-	੨੨੫
ਤਾ ਜਗਿ ਆਇਆ ਜਾਣੀਐ ਸਾਚੈ ਲਿਵ ਲਾਏ ॥	ਆਸਾ ੧, ਅਸ ੧੯, ੭ : ੧	-	੪੨੧
ਤਾ ਜਪਿਆ ਨਾਮੁ ਰਮਾਣਾ ॥	ਸੋਰ ੫, ੭੯, ੧ : ੨	-	੬੨੮
ਤਾ ਜਮ ਕਾ ਮਾਰਗੁ ਭਾਗਾ ॥	ਸੋਰ ੧, ੧੨, ੩ : ੨	-	੫੯੯
ਤਾਜੀ ਤੁਰਕੀ ਸੁਇਨਾ ਰੁਪਾ ਕਪੜ ਕੇਰੇ ਭਾਰਾ ॥	ਗਉ ੧, ੧੩, ੪ : ੧	-	੧੫੫
ਤਾਜੀ ਰਥ ਤੁਖਾਰ ਹਾਥੀ ਪਾਖਰੇ ॥	ਮਾਝ ੧, ਵਾਰ, ੮ : ੫	-	੧੪੧
ਤਾ ਡਰ ਮਹਿ ਡਰੁ ਰਹਿਆ ਸਮਾਈ ॥	ਗਉ ਕਬ, ਬਾਅ, ੧੯ : ੨	-	੩੪੧
ਤਾਣ ਹੋਦੇ ਹੋਇ ਨਿਤਾਣਾ ॥	ਸਲੋ ਫਰ, ੧੨੮ : ੨	-	੧੩੮੪
ਤਾਨੁ ਤਨੁ ਖੀਨ ਭਇਆ ਬਿਨੁ ਮਿਲਤ ਪਿਆਰੇ ਰਾਮ ॥	ਬਿਹਾ ੫, ੬, ੧ : ੨	-	੫੪੫
ਤਾਣੁ ਦੀਬਾਣੁ ਪਰਵਾਰ ਧਨੁ ਪ੍ਰਭ ਤੇਰਾ ਨਾਉ ॥	ਬਿਲਾ ੫, ੫੬, ੧ : ੨	-	੮੧੫
ਤਾਣੁ ਮਾਣੁ ਦੀਬਾਣੁ ਸਾਚਾ ਨਾਨਕ ਕੀ ਪ੍ਰਭ ਟੇਕ ॥	ਧਨਾ ੫, ੨੦, ੪ : ੨	-	੬੭੬
ਤਾਂ ਤਨਿ ਉਠਿ ਖਲੋਏ ਰੋਗ ॥	ਮਲਾ ੧, ੭, ੨ : ੨	-	੧੨੫੬
ਤਾਤਾ ਕਛੂ ਨ ਹੋਈ ਹੈ ਜਉ ਤਾਪ ਨਿਵਾਰੈ ਆਪ ॥	ਗਉ ੫, ਬਾਅ, ੩੨ : ੭	-	੨੫੭
ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ ॥	ਬਿਲਾ ੫, ੭੯, ੧ : ੧	-	੮੧੯
ਤਾ ਤੂੰ ਸੁਖਿ ਸੋਉ ਹੋਇ ਅਚਿੰਤਾ ॥	ਗਉ ੫, ੭੧*, ੨ : ੨	-	੧੭੬
ਤਾ ਤੂੰ ਦਰਗਹ ਪਾਵਹਿ ਮਾਨੁ ॥	ਗਉ ੫, ੭੩, ੨ : ੨	-	੧੭੬
ਤਾ ਤੂ ਮੁਲਾ ਤਾ ਤੂ ਕਾਜੀ ਜਾਣਹਿ ਨਾਮੁ ਖੁਦਾਈ ॥	ਸਿਰੀ ੧, ੨੮, ੨ : ੧	-	੨੪
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥	ਸਵ ੪, ਕੀਰ, ੩ : ੨	-	੧੪੦੬
ਤਾ ਤੇ ਅੰਗਦੁ ਭਯਉ ਤਤ ਸਿਉ ਤਤੁ ਮਿਲਾਯਉ ॥	ਸਵ ੫, ਮਥੁ, ੧ : ੨	-	੧੪੦੮
ਤਾ ਤੇ ਅੰਗਦੁ ਲਹਣਾ ਪ੍ਰਗਟਿ ਤਾਸੁ ਚਰਣਹ ਲਿਵ ਰਹਿਅਉ ॥	ਸਵ ੩, ਕੀਰ, ੧੫ : ੨	-	੧੩੯੫
ਤਾ ਤੇ ਇਸੁ ਸੰਗਿ ਨਹੀ ਬੈਰਾਈ ॥	ਗਉ ੫, ਅਸ ੧, ੨ : ੪	-	੨੩੫
ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥	ਸਵ ੪, ਕੀਰ, ੨ : ੨	-	੧੪੦੬
ਤਾ ਤੇ ਸਚ ਮਹਿ ਰਹਿਆ ਸਮਾਈ ॥	ਸੋਰ ੧, ੧੨, ੧*: ੨	-	੫੯੯
ਤਾ ਤੇ ਸਿਧਿ ਭਏ ਸਗਲ ਕਾਂਮ ॥	ਗਉ ੫, ੧੧੨*, ੨ : ੨	-	੨੦੨
ਤਾ ਤੇ ਸੇਵੀਅਲੇ ਰਾਮਨਾ ॥	ਆਸਾ ਕਬ, ੫, ੧*: ੧	-	੪੭੬
ਤਾ ਤੇ ਕਰਣ ਪਲਾਹ ਕਰੇ ॥	ਸਾਰ ੫, ੧੨੦, ੧*: ੧	-	੧੨੨੭
ਤਾ ਤੇ ਕਰਤੈ ਅਸਥਿਰੁ ਕੀਨੇ ॥	ਸੂਹੀ ੫, ੩੬, ੧*: ੨	-	੭੪੪

ਤਾ ਤੇ ਕਾਟੀ ਜਮ ਕੀ ਫਾਸੀ ॥	ਸੂਹੀ ੫, ੩੬, ੨ : ੨	-	੭੪੪
ਤਾ ਤੇ ਗਉਹਰੁ ਗ੍ਯ੍ਯਾਨ ਪ੍ਰਗਟੁ ਉਜੀਆਰਉ ਦੁਖ ਦਰਿਦ੍ਰ ਅੰਧ੍ਯ੍ਯਾਰ ਕੋ ਨਾਸੁ ॥	ਸਵ ੪, ਕੀਰ, ੧ : ੨	-	੧੪੦੫
ਤਾ ਤੇ ਗਤੁ ਹੋਏ ਤ੍ਰੈ ਗੁਨੀਆ ॥	ਸਾਰ ੫, ੧੪, ੨ : ੨	-	੧੨੦੬
ਤਾ ਤੇ ਛੁਟਿਓ ਬਿਖੁ ਸੰਸਾਰੁ ॥	ਗਉ ੫, ੧੫੫, ੩ : ੨	-	੧੯੭
ਤਾ ਤੇ ਜਨ ਕਉ ਅਨਦੁ ਭਇਆ ਹੈ ਰਿਦ ਸੁਧ ਮਿਲੇ ਖੋਟੇ ਪਛੁਤਾਨੈ ॥	ਕਲਿ ੪, ੫, ੩ : ੨	-	੧੩੨੦
ਤਾਂ ਤੇ ਜਾਪਿ ਮਨਾ ਹਰਿ ਜਾਪਿ ॥	ਕਾਨ ੫, ੪੪, ੧*: ੧	-	੧੩੦੬
ਤਾ ਤੇ ਨਾਹੀ ਮਨੁ ਤ੍ਰਿਪਤਾਨ ॥	ਗਉ ੫, ੮੧, ੧ : ੪	-	੧੭੯
ਤਾ ਤੇ ਦੂਖ ਮੇਰੇ ਸਗਲੇ ਲਾਥੇ ॥	ਗਉ ੫, ੧੦੭, ੧ : ੨	-	੧੮੭
ਤਾ ਤੇ ਬਹੁਰਿ ਨ ਬਿਆਪੈ ਮਾਇਆ ॥	ਗਉ ੫, ੧੨੨, ੪ : ੨	-	੧੯੦
ਤਾ ਤੇ ਬਿਖਿਆ ਮਹਿ ਰਹੈ ਉਦਾਸੁ ॥	ਧਨਾ ੧, ੪, ੨ : ੨	-	੬੬੧
ਤਾ ਤੇ ਬਿਖੈ ਭਈ ਮਤਿ ਪਾਵਸਿ ਕਾਇਆ ਕਮਲੁ ਕੁਮਲਾਣਾ ॥	ਸਿਰੀ ਬੇਣੀ, ੧, ੪ : ੩	-	੯੩
ਤਾ ਤੇ ਬਿਨਸੀ ਦੁਰਮਤਿ ਦੂਰੀ ॥	ਆਸਾ ੫, ੨੬, ੧ : ੨	-	੩੭੭
ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥	ਕਲਿ ੪, ਅਸ ੬, ੩ : ੨	-	੧੩੨੬
ਤਾ ਤੇ ਬ੍ਰਿਥਾ ਨ ਬਿਆਪੈ ਕਾਈ ॥	ਗਉ ੫, ੧੧੪*, ੧*: ੨	-	੨੦੨
ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥	ਸਲੋ ਕਬ, ੧੫੦ : ੨	-	੧੩੭੨
ਤਾ ਤੇ ਮੋਹਿ ਧਾਰੀ ਓਟ ਗੋਪਾਲ ॥	ਧਨਾ ੫, ੨੧, ੧*: ੧	-	੬੭੬
ਤਾਂ ਤੇ ਰਮਈਆ ਘਟਿ ਘਟਿ ਚੀਨਾ ॥	ਗਉ ੫, ਅਸ ੧, ੧ : ੪	-	੨੩੫
ਤਾ ਤੇਰਾ ਹੋਇ ਨਿਰਮਲ ਜੀਉ ॥	ਰਾਮ ੫, ੨੭, ੨ : ੪	-	੮੯੧
ਤਾ ਦਰਗਹ ਪਾਵਹਿ ਮਾਨੁ ॥	ਰਾਮ ੫, ੩੯, ੩ : ੪	-	੮੯੫
ਤਾ ਦਰਗਹ ਪੈਧਾ ਜਾਇਸੀ ॥	ਆਸਾ ੧, ਵਾਰ, ੧੫ : ੫	-	੪੭੧
ਤਾ ਦਰਗਹ ਬੈਸਣੁ ਪਾਈਐ ॥	ਸਿਰੀ ੧, ੩੩, ੪ : ੨	-	੨੬
ਤਾ ਦਰਿ ਸਾਚੈ ਸੋਭਾ ਪਾਵੈ ॥	ਪ੍ਰਭਾ ੧, ਅਸ ੧, ੫ : ੪	-	੧੩੪੨
ਤਾਂ ਦੂਖੁ ਭਰਮੁ ਕਹੁ ਕੈਸੇ ਨੇਰਾ ॥	ਆਸਾ ੫, ੭੨, ੧ : ੨	-	੩੮੮
ਤਾ ਧਨੁ ਸੰਚਹੁ ਦੇਖਿ ਕੈ ਬੂਝਹੁ ਬੀਚਾਰੇ ॥	ਆਸਾ ੧, ਅਸ ੧੩, ੬ : ੨	-	੪੧੮
ਤਾ ਨਾਨਕ ਜੋਗੀ ਮਹਲੁ ਘਰੁ ਪਾਇਆ ॥	ਰਾਮ ੫, ੧੨, ੪ : ੪	-	੮੮੬
ਤਾ ਨਾਨਕੁ ਆਖੈ ਗੁਰੁ ਕੋ ਕਹੈ ॥	ਰਾਮ ੩, ਵਾਰ ੧੨ ਸ, ੧, ੭ : ੬	-	੯੫੩
ਤਾਨਾ ਬਾਨਾ ਕਛੂ ਨ ਸੂਝੈ ਹਰਿ ਹਰਿ ਰਸਿ ਲਪਟਿਓ ॥	ਬਿਲਾ ਕਬ, ੪, ੧ : ੨	-	੮੫੬
ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ॥	ਬਿਲਾ ੫, ੨੮, ੧*: ੧	-	੮੦੭
ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥	ਕਾਨ ੫, ੧੧, ੨ : ੨	-	੧੩੦੦
ਤਾਪ ਗਏ ਪਾਈ ਪ੍ਰਭਿ ਸਾਂਤਿ ॥	ਗਉ ੫, ੧੨੮, ੧ : ੧	-	੧੯੧
ਤਾ ਪਤਿ ਰਹੈ ਰਾਖੈ ਜਾ ਸੋਇ ॥	ਧਨਾ ੧, ੩, ੨ : ੪	-	੬੬੧
ਤਾਪ ਪਾਪ ਸੰਤਾਪ ਬਿਨਾਸੇ ॥	ਬਿਲਾ ੫, ੨੧, ੧ : ੧	-	੮੦੬
ਤਾਪ ਪਾਪ ਸਭਿ ਮਿਟੇ ਰੋਗ ਸੀਤਲ ਮਨੁ ਭਇਆ ॥	ਬਿਲਾ ੫, ੬੫, ੧ : ੨	-	੮੧੭
ਤਾਪ ਪਾਪ ਤੇ ਰਾਖੇ ਆਪ ॥	ਬਿਲਾ ੫, ੧੦੬, ੧*: ੧	-	੮੨੫
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥	ਪ੍ਰਭਾ ੫, ੪, ੨ : ੧	-	੧੩੩੮
ਤਾਪੁ ਪਾਪ ਬਿਨਸੇ ਮੇਰੇ ਭਾਈ ॥	ਗਉ ੫, ੧੭੧, ੧*: ੨	-	੨੦੦
ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ॥	ਸੋਰ ੫, ੪੩, ੧ : ੨	-	੬੧੯
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥	ਆਸਾ ੫, ਛੰਤ ੧੪, ੩ : ੩	-	੪੬੨
ਤਾਪੁ ਉਤਾਰਿਆ ਸਤਿਗੁਰਿ ਪੂਰੈ ਅਪਣੀ ਕਿਰਪਾ ਧਾਰਿ ॥	ਸੋਰ ੫, ੪੬, ੧*: ੨	-	੬੨੦
ਤਾਪੁ ਗਇਆ ਪ੍ਰਭਿ ਆਪਿ ਮਿਟਾਇਆ ਜਨ ਕੀ ਲਾਜ ਰਖਾਈ ॥	ਸੋਰ ੫, ੪੯, ੧ : ੧	-	੬੨੦
ਤਾਪੁ ਗਇਆ ਬਚਨਿ ਗੁਰ ਪੂਰੇ ॥	ਆਸਾ ੫, ੩੨, ੧*: ੧	-	੩੭੮
ਤਾਪੁ ਗਵਾਇਆ ਗੁਰਿ ਪੂਰੇ ॥	ਸੋਰ ੫, ੭੦, ੧ : ੧	-	੬੨੬
ਤਾਪੁ ਛੋਡਿ ਗਇਆ ਪਰਵਾਰੇ ॥	ਸੋਰ ੫, ੫੬, ੧ : ੨	-	੬੨੨
ਤਾਪੁ ਲਾਹਿਆ ਗੁਰ ਸਿਰਜਨਹਾਰਿ ॥	ਬਿਲਾ ੫, ੮੬, ੧*: ੧	-	੮੨੧
ਤਾਂ ਪੂਰਨ ਹੋਈ ਮਨਸਾ ਮੇਰੀ ॥	ਆਸਾ ੫, ੮੦, ੩ : ੨	-	੩੯੦
ਤਾਂ ਪ੍ਰਭ ਸਾਚੇ ਲਗੈ ਪਿਆਰੁ ॥	ਬਸੰ ੩, ੪, ੨ : ੨	-	੧੧੭੩
ਤਾ ਪ੍ਰਭੁ ਪਾਏ ਗੁਰ ਸਬਦੁ ਵਖਾਣੈ ॥	ਗਉ ੩, ਅਸ ੫, ੧ : ੩	-	੨੩੧

ਤਾ ਫਲ ਫੰਕ ਸਭੈ ਤਨ ਫਾਰੈ ॥	ਗਉ ਕਬ, ਬਾਅ, ੨੮ : ੪	-	੩੪੧
ਤਾ ਫਲ ਫੰਕ ਲਖੈ ਜਉ ਕੋਈ ॥	ਗਉ ਕਬ, ਬਾਅ, ੨੮ : ੨	-	੩੪੧
ਤਾ ਫਿਰਿ ਪਿਆਰਾ ਰਾਵੀਐ ਜਬ ਆਵੈਗੀ ਵਾਰੀ ॥	ਤਿਲੰ ੧, ਅਸ ੧, ੩ : ੨	-	੭੨੫
ਤਾ ਭੀ ਚੀਤਿ ਨ ਰਾਖਸਿ ਮਾਇਆ ॥	ਆਸਾ ਕਬ, ੧੨, ੨ : ੨	-	੪੭੮
ਤਾ ਭੀ ਜੋਗੀ ਭੇਦੁ ਨ ਲਹਿਆ ॥	ਰਾਮ ੫, ੧੨, ੧ : ੪	-	੮੮੬
ਤਾਮਸਿ ਲਗਾ ਸਦਾ ਫਿਰੈ ਅਹਿਨਿਸਿ ਜਲਤੁ ਬਿਹਾਇ ॥	ਬਿਹਾ ੪, ਵਾਰ ੧੫ ਸ, ੩, ੧ : ੩	-	੫੫੪
ਤਾ ਮਹਿ ਅਕੁਲ ਮਹਾ ਨਿਧਿ ਰਾਇਆ ॥	ਗਉ ਕਬ, ਥਿਤੀ, ੯ : ੨	-	੩੪੩
ਤਾ ਮਹਿ ਮਗਨ ਹੋਤ ਨ ਤੇਰੋ ਜਨੁ ॥	ਆਸਾ ਰਵਿ, ੪, ੨ : ੨	-	੪੮੭
ਤਾ ਮਹਿ ਮਨਿ ਸੰਤੋਖੁ ਨ ਪਾਇਆ ॥	ਗਉ ੫, ੮੧, ੨ : ੪	-	੧੭੯
ਤਾ ਮਹਿ ਵਾਸਹਿ ਭਗਤ ਪਿਆਰੇ ॥	ਸੂਹੀ ੫, ੧੨, ੧ : ੨	-	੭੩੯
ਤਾ ਮਨੁ ਖੀਵਾ ਜਾਣੀਐ ਜਾ ਮਹਲੀ ਪਾਏ ਥਾਉ ॥	ਸਿਰੀ ੧, ੫, ੨ : ੩	-	੧੬
ਤਾ ਮਿਟਿਆ ਸਗਲ ਅੰਧ੍ਾਰਾ ॥	ਸੋਰ ੧, ੧੨, ੨ : ੪	-	੫੯੯
ਤਾਮਿ ਪਰੀਤਿ ਵਸੈ ਘਰਿ ਆਇ ॥	ਆਸਾ ੧, ੪, ੨ : ੨	-	੩੪੯
ਤਾਂ ਮਿਰਤਕ ਕਾ ਕਿਆ ਘਟਿ ਜਾਈ ॥	ਭੈਰ ੫, ੧੨, ੩ : ੪	-	੧੧੬੦
ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥	ਗਉ ੩, ਛੰਤ ੧, ੪ : ੧	-	੨੪੪
ਤਾ ਮਿਲੀਐ ਜਾ ਲਏ ਮਿਲਾਇ ॥	ਰਾਮ ੧, ਓਅੰ, ੧੭ : ੬	-	੯੩੨
ਤਾ ਮਿਲੀਐ ਜਾ ਲਏ ਮਿਲਾਈ ॥	ਬਿਲਾ ੫, ੯, ੩ : ੨	-	੮੦੪
ਤਾ ਮਿਲੀਐ ਜਾ ਲਏ ਮਿਲਾਈ ॥	ਮਾਰੂ ੫, ਸੋਲਾ ੫, ੧੫ : ੨	-	੧੦੭੬
ਤਾ ਮਿਲੀਐ ਜਾ ਲੈਹਿ ਮਿਲਾਇ ॥	ਗਉ ੫, ੭੨, ੪ : ੩	-	੧੭੬
ਤਾ ਮਿਲੀਐ ਪ੍ਰਭ ਮੇਲੇ ਦੂਜੈ ਭਾਇ ਖੁਈ ॥	ਤੁਖਾ ੧, ਬਾਰਾ, ੧੧ : ੨	-	੧੧੦੮
ਤਾ ਮੁਖੁ ਹੋਵੈ ਉਜਲਾ ਲਖ ਦਾਤੀ ਇਕ ਦਾਤਿ ॥	ਸਿਰੀ ੧, ੫, ੩ : ੨	-	੧੬
ਤਾ ਮੇਰੈ ਮਨਿ ਭਇਆ ਨਿਧਾਨਾ ॥	ਗਉ ੫, ੧੦੦, ੧ : ੨	-	੧੮੬
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥	ਵਡ ੧, ਛੰਤ ੧, ੨ : ੧	-	੫੬੬
ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ ॥	ਵਡ ੧, ਛੰਤ ੧, ੨ : ੬	-	੫੬੬
ਤਾਰ ਘੋਰ ਬਾਜਿੰਤ੍ਰ ਤਹ ਸਾਚਿ ਤਖਤਿ ਸੁਲਤਾਨੁ ॥	ਮਲਾ ੧, ਵਾਰ ੨੭ ਸ, ੧, ੧ : ੪	-	੧੨੯੧
ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ॥	ਸਵ ੪, ਨਲ੍ਯ, ੮ : ੨	-	੧੪੦੦
ਤਾਰਣ ਤਰਣ ਹਰਿ ਸਰਣ ॥	ਰਾਮ ੫, ੩੮, ੩ : ੧	-	੮੯੪
ਤਾਰਣ ਤਰਣ ਖਿਨ ਮਾਤ੍ਰ ਜਾ ਕਉ ਦ੍ਰਿਸ੍ਟਿ ਧਾਰੈ ਸਬਦੁ ਰਿਦ ਬੀਚਾਰੈ ਕਾਮੁ ਕ੍ਰੋਧੁ ਖੋਵੈ ਜੀਉ ॥	ਸਵ ੪, ਨਲ੍ਯ, ੧ : ੨	-	੧੩੯੮
ਤਾਰਨ ਤਰਨੁ ਤਬੈ ਲਗੁ ਕਹੀਐ ਜਬ ਲਗੁ ਤਤੁ ਨ ਜਾਨਿਆ ॥	ਮਾਰੂ ਕਬ, ੫, ੨ : ੧	-	੧੧੦੪
ਤਾਰ੍ਯਉ ਸੰਸਾਰੁ ਮਾਯਾ ਮਦ ਮੋਹਿਤ ਅੰਮ੍ਰਿਤ ਨਾਮੁ ਦੀਅਉ ਸਮਰਥੁ ॥	ਸਵ ੪, ਮਥੁ, ੭ : ੧	-	੧੪੦੫
ਤਾਰਾ ਚੜਿਆ ਲੰਮਾ ਕਿਉ ਨਦਰਿ ਨਿਹਾਲਿਆ ਰਾਮ ॥	ਤੁਖਾ ੧, ਛੰਤ ੩, ੧ : ੧	-	੧੧੧੦
ਤਾਰਿਆ ਜਹਾਨੁ ਲਹਿਆ ਅਭਿਮਾਨੁ ਜਿਨੀ ਦਰਸਨੁ ਪਾਇਆ ॥	ਗਉ ੫, ਛੰਤ ੨, ੪ : ੩	-	੨੪੮
ਤਾਰਿ ਲੈ ਬਾਪ ਬੀਠੁਲਾ ॥	ਬਸੰ ਨਾਮ, ੨, ੧*: ੨	-	੧੧੯੬
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ ਬਿਆਧਿ ਅਜਾਮਲੁ ਤਾਰੀਅਲੇ ॥	ਗਉ ਨਾਮ, ੧, ੧ : ੧	-	੩੪੫
ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥	ਮਾਰੂ ੫, ਵਾਰ ੨੦ ਸ, ੫, ੧ : ੨	-	੧੧੦੧
ਤਾਲ ਮਦੀਰੇ ਘਟ ਕੇ ਘਾਟ ॥	ਆਸਾ ੧, ੪, ੧ : ੧	-	੩੪੯
ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ ॥	ਜਪੁ ੧, ੨੬ : ੨੬	-	੬
ਤਾਂ ਵਾਪਾਰੀ ਜਾਣੀਅਹੁ ਲਾਹਾ ਲੈ ਜਾਵਹੁ ॥	ਆਸਾ ੧, ਅਸ ੧੩, ੮ : ੨	-	੪੧੮
ਤਾੜੀ ਲਾਈ ਅਪਰ ਅਪਾਰੈ ॥	ਮਾਰੂ ੧, ਸੋਲਾ ੭, ੧ : ੨	-	੧੦੨੬
ਤਾੜੀ ਲਾਈ ਸਿਰਜਣਹਾਰੈ ॥	ਮਾਰੂ ੧, ਸੋਲਾ ੪, ੨ : ੨	-	੧੦੨੩
ਤਾੜੀ ਲਾਗੀ ਤ੍ਰਿਪਲੁ ਪਲਟੀਐ ਛੂਟੈ ਹੋਇ ਪਸਾਰੀ ॥	ਗਉ ਕਬ, ਅਸ ੫੩, ੨ : ੨	-	੩੩੪
ਤਾ ਕੇ ਅੰਤ ਨ ਪਾਏ ਜਾਹਿ ॥	ਜਪੁ ੧, ੨੪ : ੮	-	੫
ਤਾ ਕੇ ਸੇਵਕ ਕਉ ਸਦਾ ਅਨੰਦੇ ॥	ਗੋਂਡ ਰਵਿ, ੧, ੧*: ੨	-	੮੭੫
ਤਾਰੀਲੇ ਭਵਜਲੁ ਤਾਰੂ ਬਿਖੜਾ ਬੋਹਿਥ ਸਾਧੂ ਸੰਗਾ ॥	ਗਉ ੫, ੧੩੩*, ੨ : ੧	-	੨੦੮
ਤਾ ਕੇ ਹਿਰਦੈ ਰਹਿਆ ਸਮਾਈ ॥	ਸੋਰ ਕਬ, ੪, ੩ : ੪	-	੬੫੫
ਤਾ ਕੇ ਚਰਣ ਜਪੈ ਜਨੁ ਨਾਨਕੁ ਬੋਲੇ ਅੰਮ੍ਰਿਤ ਬਾਣੀ ॥	ਆਸਾ ੩, ਅਸ ੨੩, ੧*: ੧	-	੪੨੨

ਤਾ ਕੇ ਨਿਕਟਿ ਨ ਆਵੈ ਜਾਮ ॥	ਬਿਲਾ ੫, ੧੮, ੪ : ੨	-	੮੦੬
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ ॥	ਸਲੋ ਕਬ, ੬੩ : ੨	-	੧੩੬੭
ਤਾ ਕੇ ਪਾਛੈ ਕੋਇ ਨ ਖਾਇ ॥	ਮਲਾ ੧, ੭, ੩ : ੪	-	੧੨੫੬
ਤਾ ਕੇ ਰੂਪ ਨ ਕਥਨੇ ਜਾਹਿ ॥	ਜਪੁ ੧, ੩੭ : ੬	-	੮
ਤਾ ਕੇ ਰੂਪ ਨ ਜਾਹੀ ਲਖਣੇ ਕਿਆ ਕਰਿ ਆਖਿ ਵੀਚਾਰੀ ॥	ਆਸਾ ੩, ਅਸ ੨੩, ੨ : ੨	-	੪੨੩
ਤਾ ਕੇ ਲਖਣ ਜਾਣੀਅਹਿ ਖਿਮਾ ਧਨੁ ਸੰਗ੍ਰਹੇਇ ॥	ਬਸੰ ੧, ੧੧, ੩ : ੨	-	੧੧੭੧
ਤਾ ਕੈ ਆਤਮੈ ਹੋਇ ਪਰਗਾਸੁ ॥	ਗਉ ੫, ਅਸ ੩, ੧ : ੪	-	੨੩੬
ਤਾ ਕੈ ਸੰਗਿ ਅਬਿਨਾਸੀ ਵਸਿਆ ॥	ਗਉ ੫, ਅਸ ੩, ੬ : ੪	-	੨੩੭
ਤਾ ਕੈ ਸੰਗਿ ਕਿਲਵਿਖ ਦੁਖ ਜਾਹਿ ॥	ਗਉ ੫, ੧੩੬, ੨ : ੨	-	੧੯੩
ਤਾ ਕੈ ਸਦ ਬਲਿਹਾਰੈ ਜਾਉ ॥	ਗਉ ੧, ੫, ੧ : ੨	-	੧੫੨
ਤਾ ਕੈ ਸਦ ਬਲਿਹਾਰੈ ਜਾਉ ॥	ਆਸਾ ੧, ੧੪, ੨ : ੨	-	੩੫੩
ਤਾ ਕੈ ਹਿਰਦੈ ਆਈ ਸਾਂਤਿ ॥	ਕਾਨ ੫, ੨, ੨ : ੧	-	੧੨੯੮
ਤਾ ਕੈ ਹਿਰਦੈ ਹੋਇ ਪ੍ਰਗਾਸੁ ॥	ਗੋਂਡ ੫, ੧੨, ੪ : ੨	-	੮੬੫
ਤਾ ਕੈ ਹਿਰਦੈ ਬਸਿਓ ਨਾਮੁ ॥	ਕਾਨ ੫, ੨, ੧ : ੧	-	੧੨੯੮
ਤਾ ਕੈ ਕਛੂ ਨਾਹੀ ਡਰੁ ਜਮਾ ॥	ਗਉ ੫, ੧੦੩, ੩ : ੨	-	੧੮੬
ਤਾ ਕੈ ਕਰ ਤਲ ਨਵ ਨਿਧਿ ਸਿਧਿ ॥	ਗਉ ੫, ੧੪੭*, ੧ : ੨	-	੨੧੨
ਤਾ ਕੈ ਘਰਿ ਪਾਰਬ੍ਰਹਮੁ ਸਮਾਇਆ ॥	ਗਉ ੫, ਅਸ ੩, ੭ : ੪	-	੨੩੭
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥	ਗਉ ੫, ੧੩੧*, ੩ : ੧	-	੨੦੭
ਤਾ ਕੈ ਜਾਤਿ ਨ ਪਾਤੀ ਨਾਮ ਲੀਨ ॥	ਬਸੰ ੧, ਅਸ ੨, ੩ : ੩	-	੧੧੮੮
ਤਾ ਕੈ ਦਰਸਨਿ ਸਦਾ ਨਿਹਾਲ ॥	ਭੈਰ ੫, ੨੭, ੩ : ੨	-	੧੧੪੩
ਤਾ ਕੈ ਨਿਕਟਿ ਨ ਆਵਤ ਕਾਲੁ ॥	ਗਉ ੫, ਸੁਖ ੨੨, ੮ : ੮	-	੨੯੩
ਤਾ ਕੈ ਨਿਕਟਿ ਨ ਆਵੈ ਪੀਰ ॥	ਗਉ ੫, ੧੧੦, ੩ : ੨	-	੧੮੮
ਤਾ ਕੈ ਨਿਕਟਿ ਨ ਆਵੈ ਮਾਈ ॥	ਗਉ ੫, ੮੮, ੫ : ੪	-	੧੮੨
ਤਾ ਕੈ ਨਿਕਟਿ ਬਸੈ ਨਰਹਰੀ ॥	ਭੈਰ ਨਾਮ, ੨, ੧ : ੨	-	੧੧੬੩
ਤਾ ਕੈ ਮਨਿ ਵਸਿਆ ਪ੍ਰਭੁ ਏਕੁ ॥	ਬਿਲਾ ੩, ਵਾ ੨, ੧*: ੨	-	੮੪੨
ਤਾ ਕੈ ਮੂਲਿ ਨ ਲਗੀਐ ਪਾਇ ॥	ਸਾਰ ੪, ਵਾਰ ੨੨ ਸ, ੧, ੧ : ੬	-	੧੨੪੫
ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੈ ਗੁਬਾਰਿ ॥	ਗੂਜ ੧, ੨, ੧ : ੨	-	੪੮੯
ਤਾਂ ਕੋ ਸਚੇ ਸਚਿ ਸਮਾਵੈ ॥	ਆਸਾ ੧, ੨੮, ੪ : ੨	-	੩੫੭
ਤਾ ਕੋ ਜਾਣੈ ਦੁਬਿਧਾ ਜਾਇ ॥	ਬਿਲਾ ੩, ੨, ੧*: ੨	-	੭੯੭
ਤਾ ਕੋ ਦੂਖੁ ਹਰਿਓ ਕਰੁਣਾ ਮੈ ਅਪਨੀ ਪੈਜ ਬਢਾਈ ॥	ਮਾਰੂ ੯, ੧, ੧ : ੨	-	੧੦੦੮
ਤਾ ਕੋ ਪਾਵੈ ਮੋਖ ਦੁਆਰੁ ॥	ਧਨਾ ੧, ੪, ੫ : ੩	-	੬੬੧
ਤਿਉ ਸੰਤ ਜਨਾ ਹਰਿ ਪ੍ਰੀਤਿ ਹੈ ਦੇਖਿ ਦਰਸੁ ਅਘਾਵੈ ॥	ਜੈਤ ੫, ਵਾਰ, ੧੨ : ੫	-	੭੦੮
ਤਿਉ ਸੰਤ ਜਨਾ ਕੀ ਨਰ ਨਿੰਦਾ ਕਰਹਿ ਹਰਿ ਰਾਖੈ ਪੈਜ ਜਨ ਕੇਰੀ ॥	ਗਉ ੪, ੫੧, ੩ : ੩	-	੧੬੮
ਤਿਉ ਸਤਿਗੁਰ ਸਿਖ ਪ੍ਰੀਤਿ ਹਰਿ ਹਰਿ ਕੀ ਗੁਰੁ ਸਿਖ ਰਖੈ ਜੀਅ ਨਾਲੀ ॥	ਗਉ ੪, ੫੧, ੨ : ੩	-	੧੬੮
ਤਿਉ ਸਤਿਗੁਰੁ ਗੁਰਸਿਖ ਰਾਖਤਾ ਹਰਿ ਪ੍ਰੀਤਿ ਪਿਆਰਿ ॥	ਗਉ ੪, ੫੧, ੧ : ੩	-	੧੬੮
ਤਿਉ ਸਾਕਤ ਤੇ ਕੋ ਨ ਬਰਾਸਾਇਆ ॥	ਭੈਰ ੫, ੫, ੪ : ੨	-	੧੧੩੭
ਤਿਉ ਸਾਕਤੁ ਜੋਨੀ ਪਾਇ ਭਵੈ ਭਵਾਈਐ ॥੧ ॥	ਸੂਹੀ ੧, ਅਸ ੪, ੧ : ੨	-	੭੫੨
ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥	ਗਉ ੫, ਸੁਖ ੧੫, ੩ : ੮	-	੨੮੨
ਤਿਉ ਹਰਿ ਜਨ ਹਰਿ ਹਰਿ ਨਾਮ ਪਿਆਰੁ ॥	ਰਾਮ ੫, ਅਸ ੪, ੨ : ੪	-	੯੧੪
ਤਿਉ ਹਰਿ ਜਨ ਜੀਵਹਿ ਜਪਿ ਗੋਬਿੰਦ ॥	ਬਸੰ ੫, ੨, ੨ : ੪	-	੧੧੮੦
ਤਿਉ ਹਰਿ ਜਨ ਪ੍ਰੀਤਿ ਹਰਿ ਰਾਖਦਾ ਦੇ ਆਪਿ ਹਥਾਸਾ ॥	ਗਉ ੪, ੪੬, ੧ : ੩	-	੧੬੫
ਤਿਉ ਹਰਿ ਜਨ ਰਾਖੈ ਕੰਠਿ ਲਾਇ ॥	ਰਾਮ ੫, ਅਸ ੪, ੩ : ੪	-	੯੧੪
ਤਿਉ ਹਰਿ ਜਨਿ ਹਰਿ ਧਨੁ ਸੰਚਿਆ ਹਰਿ ਖਰਚੁ ਲੈ ਜਾਇ ॥	ਗਉ ੪, ੪੭, ੩ : ੩	-	੧੬੬
ਤਿਉ ਹਰਿ ਜਨੁ ਹਰਿ ਹਰਿ ਜਪੁ ਕਰੇ ਹਰਿ ਅੰਤਿ ਛਡਾਇ ॥	ਗਉ ੪, ੪੭, ੧ : ੩	-	੧੬੬
ਤਿਉ ਹਰਿ ਜਨੁ ਹਰਿ ਹਰਿ ਬੋਲਤਾ ਹਰਿ ਬੋਲਿ ਸੁਖੁ ਪਾਵੈ ॥	ਗਉ ੪, ੪੭, ੨ : ੩	-	੧੬੬
ਤਿਉ ਹਰਿ ਜਨੁ ਹਰਿ ਗੁਣ ਗਾਵੈ ॥	ਸੋਰ ੫, ੮੩, ੧ : ੨	-	੬੨੯
ਤਿਉ ਹਰਿ ਜਨੁ ਜੀਵੈ ਹਰਿ ਧਿਆਇ ॥	ਬਸੰ ੫, ੨, ੧ : ੪	-	੧੧੮੦

ਤਿਸਹਿ ਤਿਆਗਿ ਅਵਰ ਸੰਗਿ ਰਚਨਾ ॥	ਗਉ ੫, ਸੁਖ ੪, ੨ : ੮	-	੨੬੭
ਤਿਸਹਿ ਤਿਆਗਿ ਅਵਰ ਲਪਟਾਵਹਿ ਮਰਿ ਜਨਮਹਿ ਮੁਗਧ ਗਵਾਰਾ ॥	ਦੇਵ ੫, ੧੧, ੧ : ੨	-	੫੩੦
ਤਿਸਹਿ ਤਿਆਗਿ ਆਨ ਕਉ ਜਾਚਹਿ ਮੁਖ ਦੰਤ ਰਸਨ ਸਗਲ ਘਸਿ ਜਾਵਤ ॥	ਸਮੁ ੫, ੭*: ੫	-	੧੩੮੮
ਤਿਸਹਿ ਤਿਆਗਿ ਸੁਖ ਸਹਜੇ ਸੋਉ ॥	ਗਉ ੫, ਬਾਅ, ੧੪ : ੨	-	੨੫੩
ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥	ਗਉ ੫, ਸੁਖ ੬, ੨ : ੨	-	੨੬੯
ਤਿਸਹਿ ਤਿਆਗਿ ਮਾਨੁਖੁ ਜੇ ਸੇਵਹੁ ਤਉ ਲਾਜ ਲੋਨੁ ਹੋਇ ਜਾਈਐ ॥	ਸਾਰ ੫, ੪੯, ੧ : ੨	-	੧੨੧੪
ਤਿਸਹਿ ਧਿਆਇ ਸਦਾ ਮਨ ਅੰਦਰਿ ॥	ਗਉ ੫, ਸੁਖ ੬, ੧ : ੬	-	੨੬੯
ਤਿਸਹਿ ਧਿਆਇ ਜੋ ਏਕ ਅਲਖੈ ॥	ਗਉ ੫, ਸੁਖ ੬, ੪ : ੯	-	੨੭੦
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥	ਆਸਾ ੧, ਪਟੀ, ੩੩ : ੨	-	੪੩੪
ਤਿਸਹਿ ਧਿਆਵਹੁ ਸਾਸਿ ਗਿਰਾਸਿ ॥	ਗਉ ੫, ਸੁਖ ੧੩, ੮ : ੪	-	੨੮੦
ਤਿਸਹਿ ਧਿਆਵਹੁ ਮਨ ਮੇਰੇ ਸਰਬ ਕੋ ਆਧਾਰੁ ॥	ਸਿਰੀ ੫, ੯੪, ੧ : ੨	-	੫੧
ਤਿਸਹਿ ਨ ਬੂਝੈ ਜਿਨਿ ਏਹ ਸਿਰੀ ॥	ਰਾਮ ੫, ੨੩, ੩ : ੪	-	੮੯੦
ਤਿਸਹਿ ਪਰਾਪਤਿ ਇਹੁ ਨਿਧਾਨੁ ॥	ਬਸੰ ੫, ੨, ੪ : ੩	-	੧੧੮੦
ਤਿਸਹਿ ਪਰਾਪਤਿ ਹਰਿ ਹਰਿ ਨਾਮਾ ਜਿਸੁ ਮਸਤਕਿ ਭਾਗੀਠਾ ਜੀਉ ॥	ਮਾਝ ੫, ੨੨, ੩ : ੩	-	੧੦੧
ਤਿਸਹਿ ਪਰਾਪਤਿ ਹੋਇ ਨਿਧਾਨਾ ॥	ਮਾਰੂ ੫, ਸੋਲਾ ੧੩, ੫ : ੧	-	੧੦੮੪
ਤਿਸਹਿ ਪਰਾਪਤਿ ਜਿਸੁ ਧੁਰਿ ਲਿਖਿਆ ਸੋਈ ਪੂਰਨੁ ਭਾਈ ॥	ਸੋਰ ੫, ੮੯, ੨ : ੧	-	੬੩੦
ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥	ਭੈਰ ੫, ੪੪, ੧ : ੩	-	੧੧੪੮
ਤਿਸਹਿ ਪਰਾਪਤਿ ਜਿਸੁ ਮਸਤਕਿ ਭਾਗੁ ॥	ਗਉ ੫, ੧੨੬, ੪ : ੧	-	੧੯੧
ਤਿਸਹਿ ਪਰਾਪਤਿ ਨਾਨਕਾ ਜਿਸ ਨੋ ਲਿਖਿਆ ਆਇ ॥	ਗਉ ੫, ਵਾਰ ੧੫ ਸ, ੫, ੧ : ੨	-	੩੨੧
ਤਿਸਹਿ ਪਰਾਪਤਿ ਨਾਮੁ ਤੇਰਾ ਕਰਿ ਕ੍ਰਿਪਾ ਜਿਸੁ ਦੀਉ ॥	ਮਾਰੂ ੫, ੨੮, ੧ : ੨	-	੧੦੦੭
ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥	ਸਿਰੀ ੫, ੭੮, ੩ : ੩	-	੪੫
ਤਿਸਹਿ ਪਰਾਪਤਿ ਲਾਲੁ ਜੋ ਗੁਰ ਸਬਦੀ ਰਸੈ ॥	ਰਾਮ ੫, ਵਾਰ, ੧੨ : ੬	-	੯੬੩
ਤਿਸਹਿ ਬਿਸਾਰੈ ਮੁਗਧੁ ਅਜਾਨੁ ॥	ਗਉ ੫, ਸੁਖ ੪, ੩ : ੮	-	੨੬੭
ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥	ਗਉ ੫, ਸੁਖ ੧੬, ੧੬ ਸ: ੨	-	੨੮੩
ਤਿਸਹਿ ਬੂਝੁ ਜਿਨਿ ਤੂ ਕੀਆ ਪ੍ਰਭੁ ਕਰਣ ਕਾਰਣ ਏਕ ॥	ਮਾਰੂ ੫, ੨੯, ੧*: ੨	-	੧੦੦੭
ਤਿਸਹਿ ਭਲਾਈ ਨਿਕਟਿ ਨ ਆਵੈ ॥	ਗਉ ੫, ਸੁਖ ੧੨, ੩ : ੮	-	੨੭੮
ਤਿਸ ਹੀ ਸੁਖੁ ਤਿਸ ਹੀ ਠਕੁਰਾਈ ਤਿਸਹਿ ਨ ਆਵੈ ਜਮੁ ਨੇੜਾ ॥	ਮਾਰੂ ੫, ਸੋਲਾ ੧੦, ੧੪ : ੩	-	੧੦੮੨
ਤਿਸ ਹੀ ਕੀ ਓਟ ਸਦੀਵ ॥	ਰਾਮ ੫, ੪੪, ੩ : ੧	-	੮੯੬
ਤਿਸ ਹੀ ਕੀ ਕਰਿ ਆਸ ਮਨ ਜਿਸ ਕਾ ਸਭਸੁ ਵੇਸਾਹੁ ॥	ਸਿਰੀ ੫, ੭੭, ੧ : ੨	-	੪੪
ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥	ਟੋਡੀ ੫, ੨੦, ੨ : ੨	-	੭੧੬
ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥	ਗਉ ੫, ੧੦੫, ੪*: ੧	-	੧੮੭
ਤਿਸ ਹੀ ਚਜੁ ਸੀਗਾਰੁ ਸਭੁ ਸਾਈ ਰੂਪਿ ਅਪਾਰਿ ਰੀ ॥	ਆਸਾ ੫, ੧੧੮, ੪ : ੧	-	੪੦੦
ਤਿਸ ਹੀ ਪੁਰਖ ਨ ਵਿਆਪੈ ਮਾਇਆ ॥	ਮਾਰੂ ੫, ਸੋਲਾ ੧੪, ੧੦ : ੨	-	੧੦੮੬
ਤਿਸ ਹੀ ਮਿਲਿਆ ਸਚੁ ਮੰਤ੍ਰੁ ਗੁਰ ਮਨਿ ਧਰੈ ॥	ਰਾਮ ੫, ਵਾਰ, ੩ : ੮	-	੯੫੮
ਤਿਸ ਕਉ ਸਦਾ ਮਨ ਜਾਪਿ ॥	ਰਾਮ ੫, ੪੩, ੨ : ੨	-	੮੯੬
ਤਿਸ ਕਉ ਸਿਮਰਤ ਪਰਮ ਗਤਿ ਪਾਵਹਿ ॥	ਗਉ ੫, ਸੁਖ ੬, ੧ : ੪	-	੨੬੯
ਤਿਸ ਕਉ ਹਉ ਬਲਿ ਬਲਿ ਬਾਲ ॥	ਨਟ ੪, ੯, ੧*: ੨	-	੯੭੭
ਤਿਸ ਕਉ ਹੋਤ ਪਰਾਪਤਿ ਸੁਆਮੀ ॥	ਗਉ ੫, ਸੁਖ ੧੮, ੨ : ੮	-	੨੮੬
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥	ਗਉ ੪, ਵਾਰ ੧੫ ਸ, ੪, ੩ : ੩,	-	੩੦੯
ਤਿਸ ਕਉ ਚਿੰਤਾ ਸੁਪਨੈ ਨਾਹਿ ॥	ਆਸਾ ੫, ੭੧, ੩ : ੨	-	੩੮੮
ਤਿਸ ਕਉ ਤਲਕੀ ਕਿਸੈ ਦੀ ਨਾਹੀ ਹਰਿ ਦੀਬਾਨਿ ਸਭਿ ਆਣਿ ਪੈਰੀ ਪਾਇਆ ॥	ਵਡ ੪, ਵਾਰ, ੧੪ : ੨	-	੫੯੧
ਤਿਸ ਕਉ ਪ੍ਰੋਹਿ ਨ ਸਕੈ ਜਮਕਾਲੁ ॥	ਗੋਂਡ ੫, ੧੬, ੨ : ੨	-	੮੬੭
ਤਿਸ ਕਉ ਮਰਤੇ ਘੜੀ ਨ ਲਾਗੈ ॥	ਮਾਝ ੫, ੫੦, ੧ : ੨	-	੧੦੯

ਤਿਸ ਕਉ ਮਿਲਿਆ ਹਰਿ ਨਿਧਾਨੁ ॥	ਬਸੰ ੫, ੯, ੪ : ੨	-	੧੧੮੨
ਤਿਸ ਕਉ ਮਿਲਿਆ ਜਿਸੁ ਮਸਤਕਿ ਭਾਗਾ ॥	ਗਉ ੫, ਅਸ ੨, ੧ : ੨	-	੨੩੬
ਤਿਸ ਕਉ ਵਾਹੁ ਵਾਹੁ ਜਿ ਸਬਦੁ ਸੁਣਾਵੈ ॥	ਗਉ ੧, ਅਸ ੧੨, ੬ : ੨	-	੨੨੬
ਤਿਸ ਕਉ ਵਾਹੁ ਵਾਹੁ ਜਿ ਮੇਲਿ ਮਿਲਾਵੈ ॥	ਗਉ ੧, ਅਸ ੧੨, ੬ : ੩	-	੨੨੬
ਤਿਸ ਕਉ ਵਾਹੁ ਵਾਹੁ ਜਿ ਵਾਟ ਦਿਖਾਵੈ ॥	ਗਉ ੧, ਅਸ ੧੨, ੬ : ੧	-	੨੨੬
ਤਿਸ ਕਾ ਅੰਗੁ ਕਰੇ ਨਿਰੰਕਾਰੁ ॥	ਗੋਂਡ ੫, ੨੦, ੧*: ੨	-	੮੬੮
ਤਿਸ ਕਾ ਅੰਦਰੁ ਚਿਤੁ ਨ ਭਿਜਈ ਮੁਖਿ ਫੀਕਾ ਆਲਾਉ ॥	ਗੂਜ ੩, ਵਾਰ ੮ ਸ, ੩, ੨ : ੩	-	੫੧੧
ਤਿਸ ਕਾ ਅਮਰੁ ਨ ਮੇਟੈ ਕੋਇ ॥	ਭੈਰ ੫, ੫੬, ੨ : ੨	-	੧੧੫੨
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥	ਗਉ ੫, ੧੦੬, ੪ : ੨	-	੧੮੭
ਤਿਸ ਕਾ ਸਰੀਕੁ ਕੋ ਨਹੀ ਨਾ ਕੋ ਕੰਟਕੁ ਵੈਰਾਈ ॥	ਵਡ ੪, ਵਾਰ ੧੫ ਸ, ੩, ੨ : ੫	-	੫੮੨
ਤਿਸ ਕਾ ਹੁਕਮੁ ਬੂਝਿ ਸੁਖੁ ਹੋਇ ॥	ਗਉ ੫, ਸੁਖ ੧੪, ੧ : ੭	-	੨੮੧
ਤਿਸ ਕਾ ਕਹੁ ਕਿਆ ਜਤਨੁ ਜਿਸ ਤੇ ਵੰਜੀਐ ॥	ਜੈਤ ੫, ਵਾਰ, ੧੦ : ੨	-	੭੦੮
ਤਿਸ ਕਾ ਕਿਆ ਸਾਲਾਹੀਐ ਭਾਈ ਦਰਸਨ ਕਉ ਬਲਿ ਜਾਇ ॥	ਸਲੋ ੩, ੫੧ : ੭	-	੧੪੧੯
ਤਿਸ ਕਾ ਕੀਆ ਸਭੁ ਪਰਵਾਨੁ ॥	ਗਉ ੫, ਸੁਖ ੨੩, ੭ : ੯	-	੨੯੪
ਤਿਸ ਕਾ ਕੀਆ ਤ੍ਰਿਭਵਣ ਸਾਰੁ ॥	ਬਸੰ ੧, ਅਸ ੩, ੫ : ੩	-	੧੧੮੮
ਤਿਸ ਕਾ ਕੁਠਾ ਹੋਵੈ ਸੇਖੁ ॥	ਰਾਮ ੩, ਵਾਰ ੧੯ ਸ, ੧, ੨ : ੫	-	੯੫੬
ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥	ਗਉ ੫, ਸੁਖ ੧੭, ੭ : ੮	-	੨੮੬
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥	ਬਸੰ ੫, ੮, ੧ : ੩	-	੧੧੮੨
ਤਿਸ ਕਾ ਦਰਸਨੁ ਦੇਖਿ ਜਗਤੁ ਨਿਹਾਲੁ ਹੋਇ ॥	ਗੂਜ ੫, ਵਾਰ, ੫ : ੩	-	੫੧੯
ਤਿਸ ਕਾ ਨਾਮੁ ਸਤਿ ਰਾਮਦਾਸੁ ॥	ਗਉ ੫, ਸੁਖ ੯, ੬ : ੨	-	੨੭੫
ਤਿਸ ਕਾ ਨਾਮੁ ਰਖੁ ਕੰਠਿ ਪਰੋਇ ॥	ਗਉ ੫, ਸੁਖ ੧੪, ੧ : ੮	-	੨੮੧
ਤਿਸ ਕਾ ਪ੍ਰਭੂ ਸੋਇ ਹਾਂ ॥	ਆਸਾ ੫, ੧੬੨, ੩ : ੨	-	੪੧੦
ਤਿਸ ਕਾ ਭਰਵਾਸਾ ਕਿਉ ਕੀਜੈ ਮਨ ਮੇਰੇ ਜੋ ਅੰਤੀ ਅਉਸਰਿ ਰਖਿ ਨ ਸਕਾਸਾ ॥	ਗੋਂਡ ੪, ੨, ੪ : ੧	-	੮੬੦
ਤਿਸ ਕਾ ਭਾਉ ਲਏ ਰਿਦ ਅੰਤਰਿ ਚਹੁ ਜੁਗ ਤਾੜੀ ਲਾਵੈ ॥	ਆਸਾ ਕਬ, ੭, ੩ : ੨	-	੪੭੭
ਤਿਸ ਕਾ ਭਾਣਾ ਲਾਗੈ ਮੀਠਾ ॥	ਰਾਮ ੫, ੪੨, ੨ : ੩	-	੮੯੬
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥	ਰਾਮ ੩, ਵਾਰ ੬ ਸ, ੩, ੧ : ੪	-	੯੪੯
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥	ਸਲੋ ੩, ੨ : ੨	-	੧੪੧੩
ਤਿਸ ਕਾ ਮੰਤ੍ਰੁ ਨ ਜਾਨੈ ਹੋਰੁ ॥	ਗਉ ੫, ਸੁਖ ੧੬, ੨ : ੪	-	੨੮੪
ਤਿਸ ਕਾ ਰਾਖਾ ਏਕੋ ਸੋਇ ॥	ਭੈਰ ੫, ੧੭, ੪ : ੩	-	੧੧੪੦
ਤਿਸ ਕਿਆ ਗੁਣਾ ਕਾ ਅੰਤੁ ਨ ਪਾਇਆ ਹਉ ਗਾਵਾ ਸਬਦਿ ਵੀਚਾਰੀ ॥	ਰਾਮ ੩, ਅਸ ੪, ੯ : ੧	-	੯੧੧
ਤਿਸ ਕੀ ਓਟ ਗਹੀ ਸੁਖੁ ਪਾਇਆ ਮਨਿ ਤਨਿ ਮੈਲੁ ਨ ਕਾਈ ਹੇ ॥	ਮਾਰੂ ੧, ਸੋਲਾ ੩, ੧੩ : ੩	-	੧੦੨੩
ਤਿਸ ਕੀ ਆਸ ਨ ਬਿਰਥੀ ਜਾਇ ॥	ਗਉ ੫, ਸੁਖ ੨੨, ੪ : ੨	-	੨੯੨
ਤਿਸ ਕੀ ਸੰਗਤਿ ਜੇ ਮਿਲੈ ਪਿਆਰੇ ਰਸੁ ਲੈ ਤਤੁ ਵਿਲੋਇ ॥	ਸੋਰ ੧, ਅਸ ੩, ੨ : ੩	-	੬੩੬
ਤਿਸ ਕੀ ਸਰਣਿ ਨਾਹੀ ਭਉ ਸੋਗੁ ॥	ਗਉ ੫, ੭੬, ੧ : ੧	-	੧੭੭
ਤਿਸ ਕੀ ਸਰਣੀ ਉਬਰੈ ਭਾਈ ਜਿਨਿ ਰਚਿਆ ਸਭੁ ਕੋਇ ॥	ਸੋਰ ੫, ੪੭, ੨ : ੧	-	੬੨੦
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥	ਗਉ ੫, ਸੁਖ ੧੭, ੮ : ੫	-	੨੮੬
ਤਿਸ ਕੀ ਸਰਨੀ ਪਰੁ ਮਨਾ ਜਿਸੁ ਜੇਵਡੁ ਅਵਰੁ ਨ ਕੋਇ ॥	ਸਿਰੀ ੫, ੭੭, ੨ : ੧	-	੪੪
ਤਿਸ ਕੀ ਸੀਖ ਤਰੈ ਸੰਸਾਰੁ ॥	ਗਉ ੫, ਸੁਖ ੫, ੭ : ੮	-	੨੬੯
ਤਿਸ ਕੀ ਸੇਵਾ ਕਰਿ ਨੀਤ ॥	ਰਾਮ ੫, ੪੩, ੨ : ੩	-	੮੯੬
ਤਿਸ ਕੀ ਸੋਇ ਸੁਣੀ ਮਨੁ ਹਰਿਆ ਤਿਸੁ ਨਾਨਕ ਪਰਸਣਿ ਆਵੈ ॥	ਆਸਾ ੫, ੧੨੯, ੨ : ੨	-	੪੦੩
ਤਿਸ ਕੀ ਕਟੀਐ ਜਮ ਕੀ ਫਾਸਾ ॥	ਗਉ ੫, ਅਸ ੮, ੭ : ੨	-	੨੩੯
ਤਿਸ ਕੀ ਕਟੀਐ ਜਮ ਕੀ ਫਾਸਾ ॥	ਗਉ ੫, ਸੁਖ ੧੪, ੪ : ੮	-	੨੮੧
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥	ਬਸੰ ੫, ੮, ੧ : ੪	-	੧੧੮੨
ਤਿਸ ਕੀ ਕੀਮਤਿ ਕਹੀ ਨ ਜਾਇ ॥	ਬਿਲਾ ੩, ਵਾ ੧, ੨ : ੨	-	੮੪੧
ਤਿਸ ਕੀ ਕੀਮਤਿ ਕਿਨੈ ਨ ਹੋਈ ॥	ਗਉ ੩, ੨੯, ੩ : ੧	-	੧੬੦
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥	ਮਲਾ ੩, ੨, ੩ : ੨	-	੧੨੫੮

ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥	ਮਲਾ ੧, ਵਾਰ, ੮ : ੪	-	੧੨੮੨
ਤਿਸ ਕੀ ਕੀਮਤਿ ਨਾ ਪਵੈ ਭਾਈ ਊਚਾ ਅਗਮ ਅਪਾਰ ॥	ਸੋਰ ੫, ਅਸ ੧, ੨ : ੨	-	੬੩੯
ਤਿਸ ਕੀ ਗਈ ਬਲਾਇ ਮਿਟੇ ਅੰਦੇਸਿਆ ॥	ਗੂਜ ੫, ਵਾਰ, ੫ : ੨	-	੫੧੯
ਤਿਸ ਕੀ ਗਤਿ ਮਿਤਿ ਕਹੀ ਨ ਜਾਇ ॥	ਬਸੰ ੫, ੯, ੪ : ੩	-	੧੧੮੨
ਤਿਸ ਕੀ ਘਾਲ ਅਜਾਂਈ ਜਾਇ ॥	ਭੈਰ ੫, ੧੨, ੧ : ੪	-	੧੧੬੦
ਤਿਸ ਕੀ ਜਾਨਹੁ ਤ੍ਰਿਸਨਾ ਬੁਝੈ ॥	ਗਉ ੫, ਸੁਖ ੧੪, ੪ : ੨	-	੨੮੧
ਤਿਸ ਕੀ ਜੋਤਿ ਤ੍ਰਿਭਵਣ ਸਾਰੇ ॥	ਮਾਰੂ ੧, ਸੋਲਾ ੧੭, ੫ : ੨	-	੧੦੩੭
ਤਿਸ ਕੀ ਟੇਕ ਮਨੈ ਮਹਿ ਰਾਖੁ ॥	ਗਉ ੫, ੭੬, ੨ : ੧	-	੧੭੭
ਤਿਸ ਕੀ ਤ੍ਰਿਸਨਾ ਭੁਖ ਸਭ ਉਤਰੈ ਜੋ ਹਰਿ ਨਾਮੁ ਧਿਆਵੈ ॥	ਆਸਾ ੪, ਛੰਤ ੨੦, ੧ : ੨	-	੪੫੧
ਤਿਸ ਕੀ ਧਰ ਪ੍ਰਭ ਕਾ ਮਨਿ ਜੋਰੁ ॥	ਭੈਰ ੫, ੫੧, ੪ : ੧	-	੧੧੫੧
ਤਿਸ ਕੀ ਧੂੜਿ ਮਨੁ ਉਧਰੈ ਪ੍ਰਭੁ ਹੋਇ ਸੁਪ੍ਰਸੰਨਾ ॥	ਜੈਤ ੫, ਵਾਰ, ੭ : ੫	-	੭੦੭
ਤਿਸ ਕੀ ਭੂਖ ਦੂਖ ਸਭਿ ਉਤਰੈ ਜੋ ਹਰਿ ਗੁਣ ਹਰਿ ਉਚਰੈ ॥	ਮਲਾ ੪, ੩, ੧ : ੨	-	੧੨੬੩
ਤਿਸ ਕੀ ਮਹਿਮਾ ਕਉਨ ਬਖਾਨਉ ॥	ਗਉ ੫, ਸੁਖ ੧੭, ੭ : ੭	-	੨੮੬
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥	ਸੂਹੀ ੪, ੧੧, ੧ : ੨	-	੭੩੪
ਤਿਸ ਕੀ ਮੁਹਤਾਜੀ ਲੋਕੁ ਕਢਦਾ ਹੋਰਤੁ ਹਟਿ ਨ ਵਥੁ ਨ ਵੇਸਾਹੁ ॥	ਬਿਲਾ ੪, ਵਾਰ, ੭ : ੨	-	੮੫੨
ਤਿਸ ਕੇ ਆਗੇ ਤੰਤੁ ਨ ਮੰਤੁ ॥	ਰਾਮ ਕਬ, ੯, ੮ : ੪	-	੯੭੧
ਤਿਸ ਕੇ ਕਰਤਬ ਬਿਰਥੇ ਜਾਤਿ ॥	ਗਉ ੫, ਸੁਖ ੧੭, ੫ : ੬	-	੨੮੬
ਤਿਸ ਕੇ ਚਰਨ ਪਖਾਲੀਅਹਿ ਨਾਨਕ ਹਉ ਬਲਿਹਾਰੈ ਜਾਉ ॥	ਬਿਹਾ ੪, ਵਾਰ ੬ ਸ, ੩, ੧ : ੪	-	੫੫੦
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥	ਗਉ ੫, ਸੁਖ ੧੮, ੧੮ ਸ: ੨	-	੨੮੬
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥	ਗਉ ੫, ਅਸ ੬, ੨ : ੪	-	੨੩੮
ਤਿਸ ਕੈ ਸੰਗਿ ਤਰੈ ਸੰਸਾਰ ॥	ਤਿਲੰ ੫, ੨, ੪ : ੨	-	੭੨੪
ਤਿਸ ਕੈ ਸੰਗਿ ਤਰੈ ਸੰਸਾਰੁ ॥	ਭੈਰ ੫, ੪੮, ੧*: ੨	-	੧੧੫੦
ਤਿਸ ਕੈ ਸੰਗਿ ਮਿਲਉ ਮੇਰੀ ਮਾਈ ॥	ਆਸਾ ੫, ੮੪, ੧*: ੨	-	੩੯੧
ਤਿਸ ਕੈ ਹਿਰਦੈ ਰਵਿਆ ਸੋਇ ॥	ਗਉ ੫, ਅਸ ੨, ੧ : ੩	-	੨੩੬
ਤਿਸ ਕੈ ਚਾਨਣਿ ਸਭ ਮਹਿ ਚਾਨਣੁ ਹੋਇ ॥	ਧਨਾ ੧, ੯, ੩ : ੨	-	੬੬੩
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥	ਗਉ ੫, ਸੁਖ ੧੭, ੮ : ੬	-	੨੮੬
ਤਿਸ ਕੈ ਨੇੜੈ ਕੋਇ ਨ ਜਾਵੈ ॥	ਭੈਰ ੪, ੪, ੩ : ੨	-	੧੧੩੪
ਤਿਸ ਕੈ ਪਾਲੈ ਕਛੂ ਨ ਪੜੈ ॥	ਗਉ ੫, ੮੦, ੩ : ੪	-	੧੭੯
ਤਿਸ ਕੈ ਪੇਡਿ ਲਗੇ ਫਲ ਫੂਲਾ ॥	ਆਸਾ ਕਬ, ੨੨, ੩ : ੨	-	੪੮੧
ਤਿਸ ਕੈ ਭਾਣੈ ਕੋਇ ਨ ਭੂਲਾ ਜਿਨਿ ਸਗਲੋ ਬ੍ਰਹਮੁ ਪਛਾਤਾ ॥	ਸੋਰ ੫, ੬, ੧*: ੨	-	੬੧੦
ਤਿਸ ਚੁਕੈ ਸਹਜੁ ਊਪਜੈ ਚੁਕੈ ਕੂਕ ਪੁਕਾਰ ॥	ਸਲੋ ੩, ੫੪ : ੩	-	੧੪੧੯
ਤਿਸ ਤੇ ਉਪਜੇ ਦੇਵ ਮੋਹ ਪਿਆਸਾ ॥	ਗਉ ੩, ਅਸ ੪, ੧ : ੨	-	੨੩੦
ਤਿਸ ਤੇ ਊਪਰਿ ਨਾਹੀ ਕੋਇ ॥	ਬਿਲਾ ੩, ਵਾ ੨, ੪ : ੫	-	੮੪੨
ਤਿਸ ਤੇ ਹੋਏ ਲਖ ਦਰੀਆਉ ॥	ਜਪੁ ੧, ੧੬ : ੨੦	-	੩
ਤਿਸ ਤੇ ਦੂਜਾ ਨਾਹੀ ਕੋਇ ॥	ਬਿਲਾ ੩, ੨, ੧ : ੩	-	੭੯੭
ਤਿਸ ਤੇ ਦੂਰਿ ਕਹਾ ਕੋ ਜਾਇ ॥	ਗਉ ੫, ਸੁਖ ੨੨, ੭ : ੧	-	੨੯੩
ਤਿਸ ਤੇ ਨੇੜੈ ਨਾਹੀ ਕੋ ਦੂਰਿ ॥	ਬਸੰ ੩, ੧੧, ੪ : ੩	-	੧੧੭੫
ਤਿਸ ਤੇ ਪਰੈ ਨਾਹੀ ਕਿਛੁ ਕੋਇ ॥	ਗਉ ੫, ਸੁਖ ੧੬, ੧ : ੩	-	੨੮੩
ਤਿਸ ਤੇ ਬਾਹਰਿ ਨਾਹੀ ਕੋਇ ॥	ਗਉ ੫, ੯੦, ੧ : ੪	-	੧੮੨
ਤਿਸ ਤੇ ਬਿਰਥਾ ਕੋਈ ਨਾਹਿ ॥	ਗਉ ੫, ਸੁਖ ੧੫, ੧ : ੪	-	੨੮੨
ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥	ਜਪੁ ੧, ੧੬ : ੧੨	-	੩
ਤਿਸ ਤੇ ਭਿੰਨ ਨਹੀ ਕੋ ਠਾਉ ॥	ਗਉ ੫, ਸੁਖ ੨੩, ੨ : ੯	-	੨੯੪
ਤਿਸ ਤੇ ਮੁਕਤਿ ਪਰਮ ਗਤਿ ਹੋਈ ॥	ਰਾਮ ੧, ੯, ੧*: ੨	-	੮੭੯
ਤਿਸ ਦਾ ਅੰਤੁ ਨ ਜਾਪਈ ਗੁਰ ਸਬਦਿ ਬੁਝਾਈ ॥	ਸੂਹੀ ੩, ਵਾਰ, ੩ : ੨	-	੭੮੬
ਤਿਸ ਦਾ ਅੰਤੁ ਨ ਪਾਈਐ ਪਾਰਾਵਾਰਾ ॥	ਮਾਰੂ ੩, ਸੋਲਾ ੧੨, ੧ : ੨	-	੧੦੫੫
ਤਿਸ ਦਾ ਹੁਕਮੁ ਮੇਟਿ ਨ ਸਕੈ ਕੋਈ ॥	ਮਾਝ ੩, ਅਸ ੧੬, ੪ : ੨	-	੧੧੮

ਤਿਸੁ ਸਤਿਗੁਰ ਕੀ ਸਭ ਪਗੀ ਪਵਹੁ ਜਿਨਿ ਮੋਹ ਅੰਧੇਰੁ ਚੁਕਾਇਆ ॥	ਵਡ ੪, ਵਾਰ, ੩ : ੪	-	੫੮੬
ਤਿਸੁ ਸਦ ਬਸੰਤੁ ਜਿਸੁ ਰਿਦੈ ਨਾਮੁ ॥	ਬਸੰ ੫, ੩, ੧ : ੪	-	੧੧੮੦
ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥	ਧਨਾ ੩, ੨, ੧*: ੨	-	੬੬੪
ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥	ਧਨਾ ੩, ੨, ੩ : ੨	-	੬੬੪
ਤਿਸੁ ਸਰਣਾਈ ਸਦਾ ਸੁਖੁ ਹੋਇ ॥	ਭੈਰ ੫, ੩੨, ੧*: ੧	-	੧੧੪੪
ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥	ਸਿਰੀ ੫, ੭੯, ੧ : ੩	-	੪੫
ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥	ਸਿਰੀ ੫, ੮੦, ੩ : ੩	-	੪੫
ਤਿਸੁ ਸਰਣਾਈ ਛੁਟੀਐ ਲੇਖਾ ਮੰਗੈ ਨ ਕੋਇ ॥	ਮਾਰੂ ੩, ਵਾਰ ੯ ਸ, ੩, ੨ : ੩	-	੧੦੮੯
ਤਿਸੁ ਸਰਣਾਈ ਢਹਿ ਪਏ ਪਿਆਰੇ ਜਿ ਅੰਤਰਜਾਮੀ ਜਾਣੁ ॥	ਸੋਰ ੫, ਅਸ ੨, ੮ : ੨	-	੬੪੧
ਤਿਸੁ ਸਾਹਿਬ ਕੀ ਟੇਕ ਨਾਨਕ ਮਨੈ ਮਾਹਿ ॥	ਗੂਜ ੫, ਵਾਰ ੧ ਸ, ੫, ੨ : ੬	-	੫੧੭
ਤਿਸੁ ਸਾਹਿਬ ਕੈ ਹਉ ਕੁਰਬਾਣੈ ॥	ਮਾਰੂ ੪, ਸੋਲਾ ੨, ੪ : ੨	-	੧੦੭੦
ਤਿਸੁ ਸਾਲਾਹੀ ਜਿਸੁ ਹਰਿ ਧਨੁ ਰਾਸਿ ॥	ਭੈਰ ੫, ਅਸ ੧, ੧*: ੧	-	੧੧੫੫
ਤਿਸੁ ਸਿਉ ਆਲਸੁ ਕਿਉ ਬਨੈ ਮਾਇ ॥	ਗਉ ੫, ੧੪੫, ੧ : ੨	-	੧੯੫
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥	ਮਾਰੂ ੫, ਵਾਰ ੧੦ ਸ, ੫, ੨ : ੨	-	੧੦੯੭
ਤਿਸੁ ਸਿਉ ਕਿਉ ਮਨ ਰੂਸੀਐ ਜਿਸਹਿ ਹਮਾਰੀ ਚਿੰਦ ॥	ਸਾਰ ੪, ਵਾਰ ੩੪ ਸ, ੪, ੨ : ੨	-	੧੨੫੦
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥	ਮਾਰੂ ੪, ਸੋਲਾ ੨, ੫ : ੨	-	੧੦੭੦
ਤਿਸੁ ਸਿਉ ਕੈਸਾ ਬੋਲਣਾ ਜਿ ਆਪੇ ਜਾਣੈ ਜਾਣੁ ॥	ਸਾਰ ੪, ਵਾਰ ੫ ਸ, ੨, ੧ : ੧	-	੧੨੩੯
ਤਿਸੁ ਸਿਉ ਨ ਲਾਈਐ ਹੀਤੁ ਜਾ ਕੋ ਕਿਛੁ ਨਾਹੀ ਬੀਤੁ ਅੰਤ ਕੀ ਬਾਰ ਓਹੁ ਸੰਗਿ ਨ ਚਾਲੈ ॥	ਧਨਾ ੫, ੨੯, ੨ : ੧	-	੬੭੮
ਤਿਸੁ ਸਿਉ ਨੇਹੁ ਨ ਕੀਜਈ ਜੋ ਦੀਸੈ ਚਲਣਹਾਰੁ ॥	ਸਿਰੀ ੧, ੨੦, ੩ : ੨	-	੨੧
ਤਿਸੁ ਸਿਉ ਪ੍ਰੀਤਿ ਨ ਕਰੈ ਗਵਾਰੁ ॥	ਰਾਮ ੫, ੩੨, ੩ : ੪	-	੮੯੩
ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ ॥	ਗਉ ੫, ੧੪੭, ੧*: ੧	-	੧੯੫
ਤਿਸੁ ਸਿਉ ਲਾਇਨਿ ਰੰਗੁ ਜਿਸ ਦੀ ਸਭ ਧਾਰੀਆ ॥	ਗੂਜ ੫, ਵਾਰ, ੯ : ੫	-	੫੨੦
ਤਿਸੁ ਸਿਉ ਲੂਕ ਜੋ ਸਦ ਹੀ ਸੰਗੀ ॥	ਆਸਾ ੫, ੨੨, ੩ : ੧	-	੩੭੬
ਤਿਸੁ ਸੇਵਕ ਕੇ ਕਾਰਜ ਰਾਸਿ ॥	ਗਉ ੫, ਸੁਖ ੧੮, ੨ : ੬	-	੨੮੬
ਤਿਸੁ ਸੇਵਕ ਕੈ ਹਉ ਬਲਿਹਾਰੀ ਜੋ ਅਪਨੇ ਪ੍ਰਭ ਭਾਵੈ ॥	ਆਸਾ ੫, ੧੨੯, ੨ : ੧	-	੪੦੩
ਤਿਸੁ ਸੇਵਕ ਕੈ ਨਾਨਕ ਕੁਰਬਾਣੀ ਸੋ ਗਹਿਰ ਗਭੀਰਾ ਗਉਹਰੁ ਜੀਉ ॥	ਮਾਝ ੫, ੨੫, ੪ : ੩	-	੧੦੨
ਤਿਸੁ ਸੇਵਤ ਮਨਿ ਆਲਸੁ ਕਰੈ ॥	ਰਾਮ ੫, ਅਸ ੨, ੭ : ੩	-	੯੧੩.
ਤਿਸੁ ਸੇਵੀ ਜੋ ਰਖੈ ਨਿਦਾਨਾ ॥	ਭੈਰ ੫, ੩, ੧ : ੨	-	੧੧੩੬
ਤਿਸੁ ਸੇਵੀ ਦਿਨੁ ਰਾਤਿ ਨਾਮੁ ਅਮੋਲੁ ਹੈ ॥	ਆਸਾ ੧, ਅਸ ੨੧, ੭ : ੨	-	੪੨੨
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥	ਗਉ ੪, ਵਾਰ ੧੫ ਸ, ੪, ੩ : ੨	-	੩੦੯
ਤਿਸੁ ਕਉ ਜਮੁ ਨਹੀ ਆਵੈ ਨੇਰਾ ॥	ਗਉ ੫, ੧੬੮, ੧*: ੨	-	੧੯੯
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥	ਮਾਰੂ ੫, ਸੋਲਾ ੨, ੧੩ : ੨	-	੧੦੭੩
ਤਿਸੁ ਕਦੇ ਨ ਆਵੈ ਤੋਟਿ ਜੋ ਹਰਿ ਗੁਣ ਗਾਵਹੀ ॥	ਮਾਰੂ ੫, ਵਾਰ, ੩ : ੮	-	੧੦੯੫
ਤਿਸੁ ਕਾਜੀ ਕਉ ਜਰਾ ਨ ਮਰਨਾ ॥	ਭੈਰ ਕਬ, ੧੧, ੨ : ੪	-	੧੧੬੦
ਤਿਸੁ ਕਾਰਣਿ ਕੰਮੁ ਨ ਧੰਧਾ ਨਾਹੀ ਧੰਧੈ ਗਿਰਹੀ ਜੋਗੀ ॥	ਗੂਜ ੧, ਅਸ ੧, ੫ : ੨	-	੫੦੩
ਤਿਸੁ ਕਿਆ ਦੀਜੈ ਜਿ ਸਬਦੁ ਸੁਣਾਏ ॥	ਆਸਾ ੩, ਅਸ ੨੫, ੩ : ੧	-	੪੨੪
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥	ਗਉ ੫, ਸੁਖ ੧੭, ੬ : ੪	-	੨੮੬
ਤਿਸੁ ਕੀਮਤਿ ਕਹਣੁ ਨ ਜਾਈ ॥	ਸੋਰ ੫, ੭੬, ੧ : ੪	-	੬੨੭
ਤਿਸੁ ਕੁਰਬਾਣੀ ਜਿਨਿ ਤੂੰ ਸੁਣਿਆ ॥	ਮਾਝ ੫, ੨੭, ੧ : ੧	-	੧੦੨
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥	ਪ੍ਰਭਾ ੫, ੩, ੩ : ੪	-	੧੩੩੮
ਤਿਸੁ ਗੁਰਸਿਖ ਕੰਉ ਹੰਉ ਸਦਾ ਨਮਸਕਾਰੀ ਜੋ ਗੁਰ ਕੈ ਭਾਣੈ ਗੁਰਸਿਖੁ ਚਲਿਆ ॥	ਵਡ ੪, ਵਾਰ, ੧੮ : ੫	-	੫੯੩
ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੂਖ ਭੰਜਨ ਸੰਗਿ ਸਖਾਤਾ ਹੇ ॥	ਮਾਰੂ ੧, ਸੋਲਾ ੧੧, ੧੩ : ੩	-	੧੦੩੨
ਤਿਸੁ ਗੁਰ ਕਉ ਸਦ ਕਰੀ ਨਮਸਕਾਰ ॥	ਭੈਰ ੫, ੫੬, ੪ : ੧	-	੧੧੫੨
ਤਿਸੁ ਗੁਰ ਕਉ ਸਦ ਜਾਉ ਬਲਿਹਾਰ ॥	ਭੈਰ ੫, ੫੬, ੪ : ੨	-	੧੧੫੨
ਤਿਸੁ ਗੁਰ ਕਉ ਸਦ ਬਲਿਹਾਰਣੈ ਜਿਨਿ ਹਰਿ ਸੇਵਾ ਬਣਤ ਬਣਾਈ ॥	ਵਡ ੪, ਵਾਰ, ੫ : ੨	-	੫੮੮

ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥	ਮਾਰੂ ੪, ਸੋਲਾ ੨, ੧ : ੩	੧੦੭੦
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥	ਰਾਮ ੩, ਅਸ ੫, ੧੬ : ੧	੯੧੨
ਤਿਸੁ ਬਿਨੁ ਹੋਰੁ ਨ ਦੂਜਾ ਠਾਕੁਰੁ ਸਭ ਤਿਸੈ ਕੀਆ ਜਾਈ ਜੀਉ ॥	ਮਾਝ ੫, ੪੧, ੩ : ੩	੧੦੬
ਤਿਸੁ ਬਿਨੁ ਕਿਉ ਸਰੈ ਹਾਂ ॥	ਆਸਾ ੫, ੧੬੧, ੨ : ੬	੪੧੦
ਤਿਸੁ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ ॥	ਮਲਾ ੧, ਅਸ ੧, ੧*: ੨	੧੨੭੩
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥	ਸਿਰੀ ੧, ਅਸ ੮, ੨ : ੨	੫੮
ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥	ਸਿਰੀ ੩, ੫੬, ੩ : ੨	੩੫
ਤਿਸੁ ਬਿਨੁ ਘੜੀ ਨ ਜੀਵੀਐ ਭਾਈ ਸਰਬ ਕਲਾ ਭਰਪੂਰਿ ॥	ਸੋਰ ੫, ਅਸ ੧, ੮ : ੧	੬੪੦
ਤਿਸੁ ਬਿਨੁ ਤੁਹੀ ਦੁਹੇਰੀ ਰੀ ॥	ਆਸਾ ੫, ੮੨, ੧*: ੨	੩੯੦
ਤਿਸੁ ਬਿਨੁ ਦਾਤਾ ਅਵਰੁ ਨ ਕੋਈ ॥	ਮਾਰੂ ੩, ਸੋਲਾ ੧੯, ੨ : ੨	੧੦੬੨
ਤਿਸੁ ਬਿਨੁ ਦੂਸਰ ਹੋਆ ਨ ਹੋਗੁ ॥	ਗਉ ੫, ਸੁਖ ੧੫, ੭ : ੬	੨੮੩
ਤਿਸੁ ਬਿਨੁ ਦੂਸਰੁ ਕੋ ਨਹੀ ਏਕੈ ਸਿਰਜਨਹਾਰੁ ॥	ਸਲੋ ਕਬ, ੧੩੩ : ੨	੧੩੭੧
ਤਿਸੁ ਬਿਨੁ ਦੂਜਾ ਅਵਰੁ ਨ ਕੋਊ ॥	ਮਾਰੂ ੫, ੯, ੧ : ੩	੧੦੦੧
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥	ਧਨਾ ੩, ੮, ੪ : ੨	੬੬੬
ਤਿਸੁ ਬਿਨੁ ਦੂਜਾ ਅਵਰੁ ਨ ਕੋਇ ॥	ਰਾਮ ੫, ਅਸ ੪, ੮ : ੨	੯੧੫
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥	ਗਉ ੩, ਅਸ ੬, ੮ : ੨	੨੩੨
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥	ਆਸਾ ੧, ੨੧, ੧*: ੪	੩੫੫
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥	ਸੂਹੀ ੫, ੩੯, ੧ : ੧	੭੪੪
ਤਿਸੁ ਬਿਨੁ ਦੂਜਾ ਅਵਰੁ ਨ ਕੋਈ ॥	ਮਾਰੂ ੩, ਸੋਲਾ ੬, ੧੬ : ੨	੧੦੫੦
ਤਿਸੁ ਬਿਨੁ ਦੂਜਾ ਅਵਰੁ ਨ ਦੀਸੈ ਏਕਾ ਜਗਤਿ ਸਬਾਈ ਹੇ ॥	ਮਾਰੂ ੫, ਸੋਲਾ ੧, ੧੪ : ੩	੧੦੭੨
ਤਿਸੁ ਬਿਨੁ ਦੂਜਾ ਕੋਈ ਨਾਹੀ ॥	ਮਾਰੂ ੫, ਸੋਲਾ ੯, ੧੧ : ੨	੧੦੮੦
ਤਿਸੁ ਬਿਨੁ ਦੂਜਾ ਨਾਹੀ ਕੋਇ ॥	ਭੈਰ ੫, ੫੦, ੩ : ੨	੧੧੫੦
ਤਿਸੁ ਬਿਨੁ ਨਾਹਿ ਕੋਇ ਹਾਂ ॥	ਆਸਾ ੫, ੧੬੧, ੨ : ੩	੪੧੦
ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥	ਗਉ ੫, ਸੁਖ ੧੫, ੧ : ੯	੨੮੨
ਤਿਸੁ ਬਿਨੁ ਨਿਮਖ ਨਹੀ ਰਹਿ ਸਕੀਐ ਬਿਸਰਿ ਨ ਕਬਹੂ ਜਾਈ ॥	ਸਾਰ ੫, ੪੮, ੨ : ੧	੧੨੧੬
ਤਿਸੁ ਬਿਨੁ ਬੀਜੋ ਨਾਹੀ ਕੋਇ ॥	ਪ੍ਰਭਾ ੫, ਅਸ ੩, ੩ : ੨	੧੩੪੮
ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥	ਸਿਰੀ ੧, ਅਸ ੧੦, ੮ : ੧	੫੯
ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥	ਰਾਮ ੧, ਓਅੰ, ੪੭ : ੨	੯੩੬
ਤਿਸੁ ਬੈਸਨੋ ਕਾ ਨਿਰਮਲ ਧਰਮ ॥	ਗਉ ੫, ਸੁਖ ੯, ੨ : ੪	੨੭੪
ਤਿਸੁ ਭਉ ਨਾਹੀ ਜਿਸੁ ਨਾਮੁ ਅਧਾਰਾਂ ॥	ਗਉ ੫, ੧੩੨, ੧ : ੨	੧੯੨
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥	ਗਉ ੫, ਅਸ ੫, ੮ : ੨	੨੩੮
ਤਿਸੁ ਭਗਉਤੀ ਕੀ ਮਤਿ ਊਤਮ ਹੋਵੈ ॥	ਗਉ ੫, ਸੁਖ ੯, ੩ : ੬	੨੭੪
ਤਿਸੁ ਭਾਣਾ ਸੂਕੇ ਕਾਸਟ ਹਰਿਆ ॥	ਭੈਰ ੫, ੨੩, ੩ : ੧	੧੧੪੧
ਤਿਸੁ ਭਾਣਾ ਤਾਂ ਸਭਿ ਫਲ ਪਾਏ ॥	ਭੈਰ ੫, ੨੩, ੩ : ੩	੧੧੪੧
ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥	ਭੈਰ ੫, ੨੩, ੩ : ੨	੧੧੪੧
ਤਿਸੁ ਭਾਵੈ ਤਾ ਏਕੰਕਾਰੁ ॥	ਗਉ ੫, ਸੁਖ ੨੩, ੫ : ੪	੨੯੪
ਤਿਸੁ ਭਾਵੈ ਤਾ ਕਰੇ ਬਿਸਥਾਰੁ ॥	ਗਉ ੫, ਸੁਖ ੨੩, ੫ : ੩	੨੯੪
ਤਿਸੁ ਭਾਵੈ ਤਾ ਮੇਲਿ ਲਏ ਭਾਈ ਹਿਰਦੈ ਨਾਮ ਨਿਵਾਸੁ ॥	ਸੋਰ ੫, ਅਸ ੧, ੫ : ੨	੬੪੦
ਤਿਸੁ ਭੇਟੇ ਸਾਧੂ ਕੇ ਚਰਨ ॥	ਗਉ ੫, ੧੧੫, ੪ : ੨	੧੮੯
ਤਿਸੁ ਭੇਟੇ ਜਿਸੁ ਧੁਰਿ ਸੰਜੋਗ ॥	ਆਸਾ ੫, ੬੫, ੨ : ੨	੩੮੭
ਤਿਸੁ ਭੇਟੇ ਦਾਰਿਦ੍ਰੁ ਨ ਚੰਪੈ ॥	ਸਵ ੪, ਕਲ੍ਹ, ੧ : ੭	੧੩੯੬
ਤਿਸੁ ਮਹਿ ਧਾਰ ਚੁਐ ਅਤਿ ਨਿਰਮਲ ਰਸ ਮਹਿ ਰਸਨ ਚੁਆਇਆ ॥	ਸਿਰੀ ਕਬ, ੩, ੨ : ੨	੯੨
ਤਿਸੁ ਮਹਿ ਮਨੂਆ ਰਹਿਆ ਲਿਵ ਲਾਇ ॥	ਬਿਲਾ ੧, ਥਿਤੀ, ੧੦ : ੫	੮੩੯
ਤਿਸੁ ਮਿਲਿਆ ਜਿਸੁ ਪੁਰਬ ਕਮਾਈ ॥	ਮਾਝ ੫, ੪੮, ੨ : ੨	੧੦੮
ਤਿਸੁ ਮਿਲੀਐ ਸਤਿਗੁਰ ਸਜਣੈ ਜਿਸੁ ਅੰਤਰਿ ਹਰਿ ਗੁਣਕਾਰੀ ॥	ਵਡ ੪, ਵਾਰ, ੨ : ੧	੫੮੬
ਤਿਸੁ ਮਿਲੀਐ ਸਤਿਗੁਰ ਪ੍ਰੀਤਮੈ ਜਿਨਿ ਹੰਉਮੈ ਵਿਚਹੁ ਮਾਰੀ ॥	ਵਡ ੪, ਵਾਰ, ੨ : ੨	੫੮੬
ਤਿਸੁ ਮੁਲਾ ਕਉ ਸਦਾ ਸਲਾਮੁ ॥	ਭੈਰ ਕਬ, ੧੧, ੧ : ੪	੧੧੫੯

ਤਿਸੁ ਮੋਹਨ ਲਾਲ ਪਿਆਰੇ ਹਉ ਫਿਰਉ ਖੋਜੰਤੀਆ ॥	ਜੈਤ ੫, ਛੰਤ ੧, ੧ : ੨	੭੦੩
ਤਿਸੁ ਰਸੁ ਆਇਆ ਜਿਨਿ ਭੇਦੁ ਲਹਿਆ ॥	ਮਾਝ ੫, ੧੦, ੪ : ੨	੯੭
ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥	ਆਸਾ ੪, ਛੰਤ ੧੪, ੨ : ੪	੪੪੮
ਤਿਸੁ ਰੂਪੁ ਨ ਰੇਖ ਅਦ੍ਰਿਸਟੁ ਕਹੁ ਜਨ ਕਿਉ ਧਿਆਈਐ ॥	ਸੋਰ ੪, ਵਾਰ, ੪ : ੨	੬੪੪
ਤਿਸੁ ਰੂਪੁ ਨ ਰੇਖ ਅਨਾਹਦੁ ਵਾਜੈ ਸਬਦੁ ਨਿਰੰਜਨਿ ਕੀਆ ॥	ਆਸਾ ੧, ੮, ੧ : ੨	੩੫੧
ਤਿਸੁ ਰੂਪੁ ਨ ਰੇਖਿਆ ਘਟਿ ਘਟਿ ਦੇਖਿਆ ਗੁਰਮੁਖਿ ਅਲਖੁ ਲਖਾਵਣਿਆ ॥	ਮਾਝ ੪, ਅਸ ੩੪, ੧*: ੨	੧੩੦
ਤਿਸੁ ਰੂਪੁ ਨ ਰੇਖਿਆ ਵਰਨੁ ਨ ਕੋਈ ਗੁਰਮਤੀ ਆਪਿ ਬੁਝਾਵਣਿਆ ॥	ਮਾਝ ੩, ਅਸ ੧੯, ੧*: ੨	੧੨੦
ਤਿਸੁ ਲਉਡੇ ਕਉ ਕਿਸ ਕੀ ਤਾਤਿ ॥	ਆਸਾ ੫, ੨੧, ੩ : ੨	੩੭੬
ਤਿਸੁ ਲਗਿ ਮੁਕਤੁ ਭਏ ਘਣੇਰੇ ॥	ਮਾਝ ੫, ੨੨, ੪ : ੨	੧੦੧
ਤਿਸੁ ਵਿਸਰਿਐ ਚੰਗਾ ਕਿਉ ਹੋਇ ॥	ਧਨਾ ੧, ੩, ੧ : ੪	੬੬੧
ਤਿਸੁ ਵਿਚਿ ਉਪਜੈ ਅੰਮ੍ਰਿਤੁ ਸਾਰ ॥	ਆਸਾ ੧, ੯, ੪ : ੨	੩੫੧
ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥	ਪ੍ਰਭਾ ੩, ਅਸ ੧, ੯ : ੨	੧੩੪੬
ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥	ਮਾਰੂ ੩, ਸੋਲਾ ੧੬, ੪ : ੨	੧੦੫੯
ਤਿਸੁ ਵਿਚਿ ਗਿਆਨ ਰਤਨੁ ਇਕੁ ਪਾਇਆ ॥	ਮਾਝ ੩, ਅਸ ੩੩, ੩ : ੧	੧੨੯
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥	ਆਸਾ ੧, ਵਾਰ ੨੪ ਸ, ੨, ੨ : ੨	੪੭੫
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥	ਜਪੁ ੧, ੩੪ : ੪	੭
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ ॥	ਜਪੁ ੧, ੩੪ : ੩	੭
ਤਿਸੁ ਵਿਚਿ ਨਉ ਨਿਧਿ ਨਾਮੁ ਏਕੁ ਭਾਲਹਿ ਗੁਣੀ ਗਹੀਰੁ ॥	ਮਾਝ ੧, ਵਾਰ ੧੮ ਸ, ੨, ੧ : ੨	੧੪੬
ਤਿਸੁ ਵਿਚਿ ਨਾਮੁ ਹੈ ਅਤਿ ਅਪਾਰਾ ॥	ਮਾਰੂ ੩, ਸੋਲਾ ੯, ੧੩ : ੨	੧੦੫੩
ਤਿਸੁ ਵਿਚਿ ਨਾਮੁ ਨਿਰੰਜਨ ਅੰਸਾ ॥	ਮਾਰੂ ੧, ਸੋਲਾ ੧੪, ੬ : ੨	੧੦੩੪
ਤਿਸੁ ਵਿਚਿ ਬਹਿ ਪ੍ਰਭੁ ਕਰੇ ਵੀਚਾਰਾ ॥	ਮਾਰੂ ੩, ਸੋਲਾ ੨੦, ੧੪ : ੨	੧੦੬੪
ਤਿਸੁ ਵਿਚਿ ਭੂਖ ਬਹੁਤੁ ਨੈ ਸਾਨੁ ॥	ਗਉ ੧, ੨, ੩ : ੨	੧੫੧
ਤਿਸੁ ਵਿਚਿ ਵਸੈ ਸਚੁ ਗੁਣੀ ਗਹੀਰਾ ॥	ਮਾਰੂ ੩, ਸੋਲਾ ੨੧, ੭ : ੨	੧੦੬੫
ਤਿਸੁ ਵਿਚਿ ਵਸੈ ਹਰਿ ਅਲਖ ਅਪਾਰਾ ॥	ਮਾਝ ੩, ਅਸ ੨੫, ੧ : ੨	੧੨੪
ਤਿਸੁ ਵਿਚਿ ਵਰਤੈ ਹੁਕਮੁ ਕਰਾਰਾ ॥	ਮਾਰੂ ੩, ਸੋਲਾ ੧੭, ੫ : ੨	੧੦੬੧
ਤਿਸੁ ਵਿਣੁ ਸਭੁ ਅਪਵਿਤ੍ਰੁ ਹੈ ਜੇਤਾ ਪੈਨਣੁ ਖਾਣੁ ॥	ਸਿਰੀ ੧, ੫, ੪ : ੨	੧੬
ਤਿਸੈ ਅਗੈ ਨਾਨਕਾ ਖਲਿਇ ਕੀਚੈ ਅਰਦਾਸਿ ॥	ਮਾਰੂ ੩, ਵਾਰ ੨੦ ਸ, ੨, ੧ : ੨	੧੦੯੩
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥	ਆਸਾ ੧, ਪਟੀ, ੧੬ : ੨	੪੩੩
ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ ॥	ਗਉ ੫, ਵਾਰ, ੮ : ੧	੩੨੦
ਤਿਸੈ ਸਰੇਵਿਹੁ ਪ੍ਰਾਣੀਹੋ ਤਿਸੁ ਬਿਨੁ ਅਵਰੁ ਨ ਕੋਇ ॥	ਮਲਾ ੧, ਵਾਰ ੮ ਸ, ੩, ੧ : ੨	੧੨੮੧
ਤਿਸੈ ਪਰਾਪਤਿ ਭਾਇਰਹੁ ਜਿਸੁ ਦੇਇ ਬਿਧਾਤਾ ॥	ਗਉ ੫, ਵਾਰ, ੬ : ੨	੩੧੯
ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥	ਸਿਰੀ ੫, ੭੮, ੪ : ੧	੪੫
ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥	ਰਾਮ ੫, ਵਾਰ, ੫ : ੮	੯੫੯
ਤਿਹ ਸਿਲ ਊਪਰਿ ਖਿੜਕੀ ਅਉਰ ॥	ਭੈਰ ਕਬ, ੧੦, ੩ : ੨	੧੧੫੯
ਤਿਹ ਜਨ ਜਾਚਹੁ ਜਗਤ੍ਰ ਪਰ ਜਾਨੀਅਤੁ ਬਾਸੁਰ ਰਯਨਿ ਬਾਸੁ ਜਾ ਕੋ ਹਿਤੁ ਨਾਮ ਸਿਉ ॥	ਸਵ ੫, ਮਥੁ, ੩ : ੧	੧੪੦੮
ਤਿਹ ਜੋਗੀ ਕਉ ਜੁਗਤਿ ਨ ਜਾਨਉ ॥	ਧਨਾ ੯, ੩, ੧*: ੧	੬੮੫
ਤਿਹਟੜੇ ਬਾਜਾਰ ਸਉਦਾ ਕਰਨਿ ਵਣਜਾਰਿਆ ॥	ਸਲੋ ੫, ੧੭ : ੧	੧੪੨੬
ਤਿਹ ਨਰ ਜਨਮੁ ਅਕਾਰਥੁ ਖੋਇਆ ਯਹ ਰਾਖਹੁ ਮਨ ਮਾਹੀ ॥	ਬਿਲਾ ੯, ੩, ੧*: ੨	੮੩੧
ਤਿਹ ਨਿੰਦਹਿ ਜਿਹ ਗੰਗਾ ਆਨੀ ॥	ਗਉ ਕਬ, ਅਸ ੪੪, ੨ : ੨	੩੩੨
ਤਿਹ ਪਾਛੈ ਸਿੰਧਵੀ ਅਲਾਪੀ ॥	ਰਾਗ, ੧ : ੪੫	੧੪੩੦
ਤਿਹ ਬਡ ਭਾਗ ਬਸਿਓ ਮਨਿ ਜਾ ਕੈ ਕਰਮ ਪ੍ਰਧਾਨ ਮਥਾਨਾਨਾ ॥	ਗਉ ਕਬ, ਅਸ ੭੪, ੩ : ੨	੩੩੯
ਤਿਹ ਮਿਲਿ ਤੇਊ ਊਤਮ ਭਏ ਲੋਹ ਕਾਠ ਨਿਰਗੰਧ ॥	ਸਲੋ ਕਬ, ੭੭ : ੨	੧੩੬੮
ਤਿਹ ਮੁਖ ਦੇਖਤ ਲੂਕਟ ਲਾਏ ॥	ਗਉ ਕਬ, ੩੨, ੧ : ੨	੩੨੯
ਤਿਹ ਰਾਵਨ ਘਰ ਖਬਰਿ ਨ ਪਾਈ ॥	ਆਸਾ ਕਬ, ੨੧, ੧ : ੨	੪੮੧
ਤਿਹ ਰਾਵਨ ਘਰ ਦੀਆ ਨ ਬਾਤੀ ॥	ਆਸਾ ਕਬ, ੨੧, ੨ : ੨	੪੮੧
ਤਿਹਿ ਨਰ ਹਰਿ ਅੰਤਰੁ ਨਹੀ ਨਾਨਕ ਸਾਚੀ ਮਾਨੁ ॥	ਸਲੋ ੯, ੪੩ : ੨	੧੪੨੮

ਤਿਤੁ ਭੂਖੈ ਖਾਇ ਚਲੀਅਹਿ ਦੂਖ ॥	ਆਸਾ ੧, ੨, ੧ : ੪	- ੩੪੯
ਤਿਤੁ ਰਾਤਾ ਮੇਰਾ ਮਨੁ ਧੀਰਾ ॥	ਰਾਮ ੧, ਅਸ ੩, ੨ : ੪	- ੯੦੪
ਤਿਤੁ ਲਾਗੇ ਕੰਚੂਆ ਫਲ ਮੋਤੀ ॥	ਗਉ ਕਬ, ੯, ੧ : ੨	- ੩੨੫
ਤਿਥੈ ਊੰਘ ਨ ਭੁਖ ਹੈ ਹਰਿ ਅੰਮ੍ਰਿਤ ਨਾਮੁ ਸੁਖ ਵਾਸੁ ॥	ਸਲੋ ੩, ੧੬ : ੨	- ੧੪੧੪
ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮਿ੍ ਰਹਾਇਆ ॥	ਆਸਾ ੩, ਛੰਤ ੭, ੪ : ੪	- ੪੪੧
ਤਿਥੈ ਅਵਰੁ ਨ ਕੋਈ ਜੀਉ ਇਕੇਲਾ ॥	ਮਾਰੂ ੧, ਸੋਲਾ ੬, ੯ : ੨	- ੧੦੨੬
ਤਿਥੈ ਸਚਾ ਸਚਿ ਨਾਇ ਭਵਜਲ ਤਾਰਣਹਾਰੁ ॥	ਮਾਰੂ ੧, ਅਸ ੨, ੨ : ੩	- ੧੦੦੯
ਤਿਥੈ ਸੀਤੋ ਸੀਤਾ ਮਹਿਮਾ ਮਾਹਿ ॥	ਜਪੁ ੧, ੩੭ : ੫	- ੮
ਤਿਥੈ ਸੋਹਨਿ ਪੰਚ ਪਰਵਾਣੁ ॥	ਜਪੁ ੧, ੩੪ : ੮	- ੭
ਤਿਥੈ ਸੋਗੁ ਵਿਜੋਗੁ ਨ ਵਿਆਪਈ ਅਸਥਿਰੁ ਜਗਿ ਥੀਆ ॥	ਗੂਜ ੩, ਵਾਰ, ੧੯ : ੫	- ੫੧੬
ਤਿਥੈ ਹਰਿ ਧਿਆਈਐ ਸਾਰਿੰਗਪਾਣੀ ॥	ਮਾਰੂ ੫, ਸੋਲਾ ੫, ੧੧ : ੨	- ੧੦੭੬
ਤਿਥੈ ਹਰਿ ਵਸੈ ਜਿਸ ਦਾ ਅੰਤੁ ਨ ਪਾਰਾਵਾਰਾ ॥	ਮਾਰੂ ੩, ਸੋਲਾ ੨੧, ੧ : ੨	- ੧੦੬੪
ਤਿਥੈ ਹੋਰੁ ਨ ਕੋਈ ਹੋਰੁ ॥	ਜਪੁ ੧, ੩੭ : ੨	- ੮
ਤਿਥੈ ਕਾਲੁ ਨ ਅਪੜੈ ਜਿਥੈ ਗੁਰ ਕਾ ਸਬਦੁ ਅਪਾਰੁ ॥	ਸਿਰੀ ੧, ਅਸ ੪, ੭ : ੩	- ੫੫
ਤਿਥੈ ਕਾਲੁ ਨ ਸੰਚਰੈ ਜੋਤੀ ਜੋਤਿ ਸਮਾਇ ॥	ਸਿਰੀ ੧, ਅਸ ੪, ੬ : ੩	- ੫੫
ਤਿਥੈ ਖੰਡ ਮੰਡਲ ਵਰਭੰਡ ॥	ਜਪੁ ੧, ੩੭ : ੧੩	- ੮
ਤਿਥੈ ਘੜੀਐ ਸੁਰਤਿ ਮਤਿ ਮਨਿ ਬੁਧਿ ॥	ਜਪੁ ੧, ੩੬ : ੭	- ੮
ਤਿਥੈ ਘੜੀਐ ਸੁਰਾ ਸਿਧਾ ਕੀ ਸੁਧਿ ॥	ਜਪੁ ੧, ੩੬ : ੮	- ੮
ਤਿਥੈ ਘਾੜਤਿ ਘੜੀਐ ਬਹੁਤੁ ਅਨੂਪੁ ॥	ਜਪੁ ੧, ੩੬ : ੪	- ੮
ਤਿਥੈ ਜੋਧ ਮਹਾਬਲ ਸੂਰ ॥	ਜਪੁ ੧, ੩੭ : ੩	- ੮
ਤਿਥੈ ਤੂ ਸਮਰਥੁ ਜਿਥੈ ਕੋਇ ਨਾਹਿ ॥	ਰਾਮ ੫, ਵਾਰ, ੯ : ੧	- ੯੬੨
ਤਿਥੈ ਨਾਦ ਬਿਨੋਦ ਕੋਡ ਅਨੰਦੁ ॥	ਜਪੁ ੧, ੩੬ : ੨	- ੭
ਤਿਥੈ ਨਿਬੜੈ ਸਾਚੁ ਨਿਆਉ ॥	ਬਸੰ ੧, ਅਸ ੩, ੬ : ੨	- ੧੧੯੮
ਤਿਥੈ ਪਵਣੁ ਨ ਪਾਵਕੋ ਨਾ ਜਲੁ ਨਾ ਆਕਾਰੁ ॥	ਮਾਰੂ ੧, ਅਸ ੨, ੨ : ੨	- ੧੦੦੯
ਤਿਥੈ ਭਗਤ ਵਸਹਿ ਕੇ ਲੋਅ ॥	ਜਪੁ ੧, ੩੭ : ੯	- ੮
ਤਿਥੈ ਮਾਇਆ ਮੋਹੁ ਚੁਕਾਇਆ ॥	ਸਿਰੀ ੧, ਅਸ ੨੮, ੨੧ : ੨	- ੭੩
ਤਿਥੈ ਲੋਅ ਲੋਅ ਆਕਾਰ ॥	ਜਪੁ ੧, ੩੭ : ੧੫	- ੮
ਤਿਨ ਊਪਰਿ ਜਾਈਐ ਕੁਰਬਾਣੁ ॥	ਗਉ ੫, ੧੭੩, ੨ : ੧	- ੨੦੦
ਤਿਨ ਅੰਤਰਿ ਸਬਦੁ ਵਸਾਇਆ ॥	ਸਿਰੀ ੧, ਅਸ ੨੮, ੯ : ੨	- ੭੨
ਤਿਨ ਅੰਤਰੇ ਮੋਹੁ ਵਿਆਪੈ ਖਿਨੁ ਖਿਨੁ ਮਾਇਆ ਲਾਗੀ ਰਾਮ ॥	ਆਸਾ ੪, ਛੰਤ ੯, ੪ : ੨	- ੪੪੩
ਤਿਨ ਆਗਲੜੈ ਮੈ ਰਹਣੁ ਨ ਜਾਇ ॥	ਸਿਰੀ ਤ੍ਰਿਲੋ, ੨, ੧* : ੨	- ੯੨
ਤਿਨ ਐਥੈ ਓਥੈ ਮੁਖ ਉਜਲੇ ਹਰਿ ਦਰਗਹ ਪੈਧੇ ਜਾਹੀ ॥	ਸਿਰੀ ੪, ਵਾਰ, ੧੪ : ੫	- ੮੯
ਤਿਨ ਸੰਤਨ ਕੀ ਬਾਛਉ ਧੂਰਿ ॥	ਗਉ ੫, ਸੁਖ ੧੫, ੩ : ੯	- ੨੮੨
ਤਿਨ ਸਦਾ ਸੁਖੁ ਹੈ ਤਿਲੁ ਨ ਤਮਾਇ ॥	ਬਸੰ ੩, ੩, ੨ : ੪	- ੧੧੭੨
ਤਿਨ ਸਫਲੁ ਜਨਮੁ ਜਿਨ ਨਾਮੁ ਅਧਾਰੁ ॥	ਗਉ ੩, ਅਸ ੮, ੪ : ੩	- ੨੩੩
ਤਿਨ ਸਾਚੇ ਨਾਮ ਕੀ ਸਦਾ ਭੁਖ ਲਾਗੀ ਗਾਵਨਿ ਸਬਦਿ ਵੀਚਾਰੀ ॥	ਰਾਮ ੩, ਅਸ ੪, ੧੩ : ੧	- ੯੧੧
ਤਿਨ ਸਾਧੂ ਚਰਣ ਨ ਸੇਵੇ ਕਬਹੂ ਤਿਨ ਸਭੁ ਜਨਮੁ ਅਕਾਥਾ ॥	ਜੈਤ ੪, ੧, ੨ : ੨	- ੬੯੬
ਤਿਨ ਸਾਧੂ ਚਰਣ ਲੈ ਰਿਦੈ ਪਰਾਤੇ ॥	ਮਾਰੂ ੫, ਸੋਲਾ ੧੧, ੧੯ : ੨	- ੧੦੮੩
ਤਿਨ ਸਿਉ ਰਾਚਿ ਮਾਚਿ ਹਿਤੁ ਲਾਇਓ ਜੋ ਕਾਮਿ ਨਹੀ ਗਾਵਾਰੀ ॥	ਸਾਰ ੫, ੫੯, ੧ : ੨	- ੧੨੧੬
ਤਿਨ ਸਿਧਿ ਨ ਬੁਧਿ ਭਈ ਮਤਿ ਮਧਿਮ ਲੋਭ ਲਹਰਿ ਦੁਖੁ ਪਾਈ ॥	ਮਲਾ ੪, ੭, ੨ : ੩	- ੧੨੬੫
ਤਿਨ ਸੁਖੁ ਪਾਇਆ ਜੋ ਤੁਧੁ ਭਾਏ ॥	ਮਾਰੂ ੩, ਸੋਲਾ ੧੯, ੧੧ : ੧	- ੧੦੬੩
ਤਿਨ ਸੁੰਞੀ ਦੇਹ ਫਿਰਹਿ ਬਿਨੁ ਨਾਵੈ ਓਇ ਖਪਿ ਖਪਿ ਮੁਏ ਕਰਾਂਝਾ ॥	ਜੈਤ ੪, ੫, ੧ : ੨	- ੬੯੭
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥	ਕਾਨ ੪, ੧੨, ੨ : ੨	- ੧੨੯੮
ਤਿਨ ਹਮ ਚਰਣ ਸਰੇਵਹ ਖਿਨੁ ਖਿਨੁ ਜਿਨ ਹਰਿ ਮੀਠ ਲਗਾਨਾ ॥	ਜੈਤ ੪, ੩, ੩ : ੨	- ੬੯੭
ਤਿਨ ਹਰਿ ਸੰਗਤਿ ਮੇਲਿ ਪ੍ਰਭ ਸੁਆਮੀ ਜਨ ਨਾਨਕ ਦਾਸ ਦਸਾਨੀ ॥	ਧਨਾ ੪, ੩, ੪ : ੨	- ੬੬੭

ਤਿਨ ਹਰਿ ਹਿਰਦੈ ਬਾਸੁ ਬਸਾਨੀ ਛੂਟਿ ਗਈ ਮੁਸਕੀ ਮੁਸਕਾਕ ॥	ਕਾਨ ੪, ੪, ੩ : ੨	੧੨੯੫
ਤਿਨਹਿ ਗੁਸਾਈ ਜਾਪਣਾ ॥	ਮਾਝ ੫, ਅਸ ੩੮, ੫ : ੨	੧੩੨
ਤਿਨ ਹਿਰਦੈ ਸਾਚੁ ਸਚਾ ਮੁਖਿ ਨਾਉ ॥	ਧਨਾ ੩, ੫, ੧ : ੨	੬੬੫
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥	ਧਨਾ ੫, ੫, ੧ : ੨	੬੭੧
ਤਿਨ ਹੀ ਕੀਆ ਜਪੁ ਤਪੁ ਧਿਆਨੁ ॥	ਰਾਮ ੫, ੧੮, ੩ : ੧	੮੮੮
ਤਿਨ ਹੀ ਕੀਆ ਵਿਜੋਗੁ ਜਿਨਿ ਉਪਾਇਆ ॥	ਮਾਝ ੧, ਵਾਰ, ੪ : ੨	੧੩੯
ਤਿਨ ਹੀ ਜੈਸੀ ਥੀ ਰਹਾ ਸਤਸੰਗਤਿ ਮੇਲਿ ਮਿਲਾਇ ॥	ਸਿਰੀ ੩, ੬੧, ੧ : ੪	੩੭
ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥	ਰਾਮ ੧, ਓਅੰ, ੪੪ : ੬	੯੩੬
ਤਿਨ ਹੀ ਪਾਇਆ ਤਿਨਹਿ ਧਿਆਇਆ ਸਗਲ ਤਿਸੈ ਕਾ ਮਾਣੋ ॥	ਰਾਮ ੫, ਛੰਤ ੧, ੩ : ੫	੯੨੪
ਤਿਨ ਹੀ ਪਾਏ ਨਿਰੰਜਨ ਦੇਵ ॥	ਭੈਰ ਕਬ, ੯, ੪ : ੨	੧੧੫੯
ਤਿਨ ਹੀ ਮਾਹਿ ਅਟਕਿ ਜੋ ਉਰਝੇ ਇੰਦ੍ਰੀ ਪ੍ਰੇਰਿ ਲਇਓ ॥	ਗਉ ਕਬ, ਅਸ ੫੯, ੩ : ੨	੩੩੬
ਤਿਨ ਹੋਵਤ ਆਤਮ ਪਰਗਾਸ ॥	ਗਉ ੫, ਸੁਖ ੧੦, ੮ : ੨	੨੭੬
ਤਿਨ ਕਉ ਸਭਿ ਨਿਵਹਿ ਅਨਦਿਨੁ ਪੂਜ ਕਰਾਹੀ ॥	ਗਉ ੩, ਅਸ ੪, ੭ : ੨	੨੩੧
ਤਿਨ ਕਉ ਕਾਲੁ ਨ ਸਾਕੈ ਪੇਲਿ ॥	ਆਸਾ ੧, ੧੫, ੨ : ੨	੩੫੩
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥	ਮਾਝ ੧, ਵਾਰ ੨੭ ਸ, ੨, ੧ : ੨	੧੫੦
ਤਿਨ ਕਉ ਕਿਆ ਕੋਈ ਦੇਇ ਖਵਾਲੈ ਓਇ ਆਪਿ ਬੀਜਿ ਆਪੇ ਹੀ ਖਾਂਡਿ ॥	ਮਲਾ ੪, ੫, ੩ : ੨	੧੨੬੪
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥	ਗਉ ੪, ੫੫, ੨ : ੨	੧੬੯
ਤਿਨ ਕਉ ਤਖਤਿ ਮਿਲੀ ਵਡਿਆਈ ॥	ਮਾਰੂ ੧, ਸੋਲਾ ੩, ੧੦ : ੧	੧੦੨੩
ਤਿਨ ਕਉ ਦਇਆ ਸੁਪਨੈ ਭੀ ਨਾਹੀ ॥	ਗਉ ਕਬ, ੫, ੨ : ੨	੩੨੪
ਤਿਨ ਕਉ ਦੇਖਿ ਕਬੀਰ ਲਜਾਨੇ ॥	ਗਉ ਕਬ, ਅਸ ੪੪, ੬ : ੨	੩੩੨
ਤਿਨ ਕਉ ਦੇਖਿ ਭਏ ਕਿਰਪਾਲਾ ਤਿਨ ਭਵ ਸਾਗਰੁ ਤਰਿਆ ॥	ਸਾਰ ੫, ਅਸ ੧, ੭ : ੨	੧੨੩੫
ਤਿਨ ਕਉ ਬਿਆਪੈ ਚਿੰਤਾ ਰੋਗ ॥	ਗਉ ੫, ੧੧੩, ੧ : ੨	੧੮੮
ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥	ਸਿਰੀ ੩, ੫੫, ੩ : ੪	੩੫
ਤਿਨ ਕਉ ਮਿਲਿਓ ਪ੍ਰਭੁ ਅਬਿਨਾਸ ॥	ਗਉ ੫, ਸੁਖ ੧੦, ੬ : ੬	੨੭੬
ਤਿਨ ਕਉ ਮਿਲਿਆ ਮੇਰਾ ਸਤਿਗੁਰੂ ਜਿਨ ਕਉ ਧੁਰਿ ਮਸਤਕਿ ਲੇਖਿਆ ॥	ਕਾਨ ੪, ਵਾਰ, ੯ : ੨	੧੩੧੬
ਤਿਨ ਕਉ ਮਿਲਿਬੋ ਸਾਰਿੰਗਪਾਨੀ ॥	ਗੋਂਡ ਕਬ, ੧੧, ੧ : ੪	੮੭੩
ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ ॥	ਗੂਜ ੫, ਸੋਦ ੫, ੩ : ੨	੧੦
ਤਿਨ ਕਾ ਕਾੜਾ ਅੰਦੇਸਾ ਸਭੁ ਲਾਹਿਓਨੁ ਜਿਨੀ ਸਤਿਗੁਰੁ ਪੁਰਖੁ ਧਿਆਇਆ ॥	ਗਉ ੪, ਵਾਰ ੯ ਸ, ੪, ੧ : ੭	੩੦੪
ਤਿਨ ਕਾ ਕਿਆ ਸਾਲਾਹਣਾ ਅਵਰ ਸੁਆਲਿਉ ਕਾਇ ॥	ਸਿਰੀ ੧, ੪, ੪ : ੨	੧੫
ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ ॥	ਸੋਰ ੪, ਵਾਰ, ੧੬ : ੧	੬੪੮
ਤਿਨ ਕਾ ਗੁਣੁ ਅਵਗਣੁ ਨ ਬੀਚਾਰਿਓ ਕੋਇ ॥	ਬਸੰ ੫, ਅਸ ੧, ੭ : ੩	੧੧੯੨
ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥	ਆਸਾ ੩, ੪੩, ੧*: ੨	੩੬੨
ਤਿਨ ਕਾ ਜਨਮੁ ਸਫਲਿਓ ਸਭੁ ਕੀਆ ਕਰਤੈ ਜਿਨ ਗੁਰ ਬਚਨੀ ਸਚੁ ਭਾਖਿਆ ॥	ਤੁਖਾ ੪, ਛੰਤ ੨, ੩ : ੪	੧੧੧੫
ਤਿਨ ਕਾ ਜਨਮੁ ਸਫਲੁ ਹੈ ਜੋ ਚਲਹਿ ਸਤਗੁਰ ਭਾਇ ॥	ਸਿਰੀ ੩, ੩੮, ੩ : ੧	੨੮
ਤਿਨ ਕਾ ਦਰਸੁ ਦੇਖਿ ਸੁਖੁ ਪਾਇਆ ਦੁਖੁ ਹਉਮੈ ਰੋਗੁ ਗਇਆ ॥	ਮਲਾ ੪, ੬, ੨ : ੨	੧੨੬੪
ਤਿਨ ਕਾ ਦਰਸੁ ਦੇਖਿ ਮਨੁ ਬਿਗਸੈ ਖਿਨੁ ਖਿਨੁ ਤਿਨ ਕਉ ਹਉ ਬਲਿਹਾਰੀ ॥	ਭੈਰ ੪, ੬, ੧ : ੨	੧੧੩੫
ਤਿਨ ਕਾ ਦਰਸੁ ਪਰਸਿ ਸੁਖੁ ਹੋਈ ॥	ਗਉ ੧, ਅਸ ੧੬, ੪ : ੨	੨੨੮
ਤਿਨ ਕਾ ਮੈ ਨ ਕਰਉ ਦਰਸਨਾ ॥	ਭੈਰ ਨਾਮ, ੭, ੧*: ੨	੧੧੬੩
ਤਿਨ ਕੀ ਸੰਗਤਿ ਅਹਿਨਿਸਿ ਲਾਹਾ ਗੁਰ ਸੰਗਤਿ ਏਹ ਵਡਾਈ ਹੇ ॥	ਮਾਰੂ ੧, ਸੋਲਾ ੬, ੨ : ੩	੧੦੨੫
ਤਿਨ ਕੀ ਸੰਗਤਿ ਗੁਰਮੁਖਿ ਹੋਈ ॥	ਗਉ ੧, ਅਸ ੧੫, ੯ : ੨	੨੨੮
ਤਿਨ ਕੀ ਸੰਗਤਿ ਦੇਹਿ ਪ੍ਰਭ ਜਾਚਉ ਮੈ ਮੂੜ ਮੁਗਧ ਨਿਸਤਰੇ ॥	ਨਟ ੪, ੧, ੩ : ੨	੯੭੫
ਤਿਨ ਕੀ ਸੰਗਤਿ ਦੇਹਿ ਪ੍ਰਭ ਮੈ ਜਾਚਿਕ ਕੀ ਅਰਦਾਸਿ ॥	ਸਿਰੀ ੪, ੭੦, ੪ : ੨	੪੨
ਤਿਨ ਕੀ ਸੰਗਤਿ ਪਰਮ ਨਿਧਾਨੁ ॥	ਆਸਾ ੧, ੧੪, ੨ : ੪	੩੫੩
ਤਿਨ ਕੀ ਸੰਗਤਿ ਮਿਲਿ ਰਹਾ ਸਚੇ ਸਚਿ ਸਮਾਉ ॥	ਪ੍ਰਭਾ ੩, ਅਸ ੨, ੬ : ੨	੧੩੪੭
ਤਿਨ ਕੀ ਸੰਗਤਿ ਮਿਲਿ ਰਹਾ ਦਰਗਹ ਪਾਈ ਮਾਨੁ ॥	ਗਉ ੪, ਵਾਰ ੨੨ ਸ, ੪, ੧ : ੪	੩੧੩

ਤਿਨ ਕੀ ਸਰਣਿ ਪਰਿਆ ਮਨੁ ਮੇਰਾ ॥	ਮਾਝ ੫, ੨੭, ੪ : ੧	੧੦੨
ਤਿਨ ਕੀ ਸਾਰ ਕਰੇ ਨਿਤ ਸਾਹਿਬੁ ਸਦਾ ਚਿੰਤ ਮਨ ਮਾਹੀ ॥	ਰਾਮ ੧, ੨, ੨ : ੨	੮੭੬
ਤਿਨ ਕੀ ਸੇਵਾ ਤੇ ਹਰਿ ਪਾਈਐ ਸਿਰਿ ਨਿੰਦਕ ਕੈ ਪਵੈ ਛਾਰਾ ॥	ਸੂਹੀ ੪, ੯, ੩ : ੨	੭੩੩
ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥	ਸਿਰੀ ੩, ੬੩, ੨ : ੪	੩੯
ਤਿਨ ਕੀ ਸੇਵਾ ਲਾਇ ਹਰਿ ਸੁਆਮੀ ਤਿਨ ਸਿਮਰਤ ਗਤਿ ਹੋਇ ਹਮਾਰੀ ॥	ਭੈਰ ੪, ੬, ੨ : ੨	੧੧੩੫
ਤਿਨ ਕੀ ਸੋਭਾ ਕਿਆ ਗਣੀ ਜਿ ਸਾਹਿਬਿ ਮੇਲੜੀਆਹ ॥	ਮਾਝ ੫, ਬਾਰਾ, ੧੦ : ੨	੧੩੫
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥	ਗਉ ੫, ਵਾਰ, ੧੦ : ੧	੩੨੦
ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥	ਸਿਰੀ ੫, ੮੦, ੪ : ੨	੪੫
ਤਿਨ ਕੀ ਗਹਣ ਗਤਿ ਕਹੀ ਨ ਜਾਈ ਸਚੈ ਆਪਿ ਸਵਾਰੇ ॥	ਬਿਲਾ ੩, ੧, ੩ : ੨	੭੯੬
ਤਿਨ ਕੀ ਗਣਤ ਨ ਕਰਿਅਹੁ ਕੋ ਭਾਈ ਜੋ ਗੁਰ ਬਚਨੀ ਹਰਿ ਮੇਲਿ ਲਇਆ ॥	ਤੁਖਾ ੪, ਛੰਤ ੨, ੪ : ੪	੧੧੧੫
ਤਿਨ ਕੀ ਗਤਿ ਅਵਗਤਿ ਤੂੰਹੈ ਜਾਣਹਿ ਜਿਨਿ ਇਹ ਰਚਨ ਰਚਾਈ ॥	ਆਸਾ ੩, ਛੰਤ ੭, ੯ : ੪	੪੪੧
ਤਿਨ ਕੀ ਦੁਖ ਭੁਖ ਹਉਮੈ ਵਡਾ ਰੋਗੁ ਗਇਆ ਨਿਰਦੋਖ ਭਏ ਲਿਵ ਲਾਇ ॥	ਸਲੋ ੪, ੨੨ : ੨	੧੪੨੩
ਤਿਨ ਕੀ ਧੂਰਿ ਨਾਨਕੁ ਦਾਸੁ ਬਾਛੈ ਜਿਨ ਹਰਿ ਨਾਮੁ ਰਿਦੈ ਪਰੋਈ ॥	ਸੋਰ ੫, ੩੩, ੨ : ੨	੬੧੮
ਤਿਨ ਕੀ ਧੂਰਿ ਮੰਗਹ ਪ੍ਰਭ ਸੁਆਮੀ ਹਮ ਹਰਿ ਲੋਚ ਲੁਚਾਨੀ ॥	ਧਨਾ ੪, ੩, ੨ : ੨	੬੬੭
ਤਿਨ ਕੀ ਧੂਰਿ ਲਾਈ ਮੁਖਿ ਮਸਤਕਿ ਸਤਸੰਗਤਿ ਬਹਿ ਗੁਣ ਗਾਇਦਾ ॥	ਮਾਰੂ ੩, ਸੋਲਾ ੨੧, ੭ : ੩	੧੦੬੫
ਤਿਨ ਕੀ ਧੂੜਿ ਅਘੁਲੀਐ ਸੰਗਤਿ ਮੇਲਿ ਮਿਲਾਉ ॥	ਰਾਮ ੧, ਓਅੰ, ੩੧ : ੪	੯੩੩
ਤਿਨ ਕੀ ਧੂੜਿ ਹਮ ਬਾਛਦੇ ਕਰਮੀ ਪਲੈ ਪਾਇ ॥	ਰਾਮ ੫, ਵਾਰ ੪ ਸ, ੫, ੧ : ੪	੯੫੮
ਤਿਨ ਕੀ ਧੂੜਿ ਪਾਏ ਮਨੁ ਮੇਰਾ ਜਾ ਦਇਆ ਕਰੇ ਭਗਵੰਤਾ ॥	ਮਾਰੂ ੫, ੧੫, ੪ : ੨	੧੦੦੩
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥	ਮਾਰੂ ੫, ਸੋਲਾ ੧੩, ੧੩ : ੧	੧੦੮੫
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥	ਗਉ ੧, ੧੬, ੪ : ੨	੧੫੬
ਤਿਨ ਕੀ ਪੰਕ ਪਾਈਐ ਵਡਭਾਗੀ ਜਨ ਨਾਨਕੁ ਚਰਨਿ ਪਰਾਤਾ ॥	ਮਾਲੀ ੪, ੨, ੪ : ੨	੯੮੪
ਤਿਨ ਕੀ ਪੰਕ ਮਿਲੈ ਤਾਂ ਜੀਵਾ ਕਰਿ ਕਿਰਪਾ ਆਪਿ ਦਿਵਾਵੈਗੋ ॥	ਕਾਨ ੪, ਅਸ ੪, ੧ : ੨	੧੩੧੦
ਤਿਨ ਕੀ ਪਗ ਪੰਕਜ ਹਮ ਧੂਰਿ ॥	ਗਉ ਕਬ, ੨੬, ੨ : ੨	੩੨੮
ਤਿਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗੁ ਕਰੇ ਮੇਰਾ ਹਰਿ ਕਰਤਾਰਾ ॥	ਸੂਹੀ ੪, ੯, ੧ : ੨	੭੩੩
ਤਿਨ ਕੀ ਭੁਖ ਕਦੇ ਨ ਉਤਰੈ ਨਿਤ ਭੁਖਾ ਭੁਖ ਕੂਕਾਹੀ ॥	ਗਉ ੪, ਵਾਰ ੧੫ ਸ, ੪, ੨ : ੫	੩੦੮
ਤਿਨ ਕੀ ਰੇਣੁ ਮਿਲੈ ਤਾਂ ਮਸਤਕਿ ਲਾਈ ਜਿਨ ਸਤਿਗੁਰੁ ਪੂਰਾ ਧਿਆਇਆ ॥	ਭੈਰ ੩, ੧੩, ੪ : ੧	੧੧੩੧
ਤਿਨ ਕੂੜ ਤਿਆਗੇ ਹਰਿ ਲਿਵ ਲਾਈ ॥	ਗਉ ੪, ੪੩, ੩ : ੨	੧੬੫
ਤਿਨ ਕੇ ਕਰਮਹੀਨ ਧੁਰਿ ਪਾਏ ਦੇਖਿ ਦੀਪਕੁ ਮੋਹਿ ਪਚਾਨੇ ॥	ਗਉ ੪, ੫੬, ੩ : ੨	੧੭੦
ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ ॥	ਸੋਰ ੪, ਵਾਰ, ੧੬ : ੪	੬੪੮
ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥	ਤੁਖਾ ੪, ਛੰਤ ੨, ੩ : ੨	੧੧੧੪
ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ ॥	ਸੋਰ ੪, ਵਾਰ, ੧੬ : ੨	੬੪੮
ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ ॥	ਸੋਰ ੪, ਵਾਰ, ੧੬ : ੩	੬੪੮
ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥	ਸਲੋ ੩, ੧ : ੨	੧੪੧੩
ਤਿਨ ਕੇ ਦੁਖ ਕੋਟਿਕ ਦੂਰਿ ਗਏ ਮਥੁਰਾ ਜਿਨ੍ ਅੰਮ੍ਰਿਤ ਨਾਮੁ ਪੀਅਉ ॥	ਸਵ ੫, ਮਥੁ, ੫ : ੨	੧੪੦੯
ਤਿਨ ਕੇ ਦੂਖ ਗਵਾਇਆ ਜਾ ਹਰਿ ਮਨਿ ਭਾਇਆ ਸਦਾ ਗਾਵਹਿ ਰੰਗਿ ਰਾਤੇ ॥	ਸੂਹੀ ੩, ਛੰਤ ੫, ੪ : ੩	੭੭੧
ਤਿਨ ਕੇ ਨਾਮ ਅਨੇਕ ਅਨੰਤ ॥	ਜਪੁ ੧, ੩੪ : ੫	੭
ਤਿਨ ਕੇ ਪਾਪ ਇਕ ਨਿਮਖ ਸਭਿ ਲਾਥੇ ਜਿਨ ਗੁਰ ਬਚਨੀ ਹਰਿ ਜਾਪਿਆ ॥	ਤੁਖਾ ੪, ਛੰਤ ੩, ੧ : ੪	੧੧੧੫
ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥	ਤੁਖਾ ੪, ਛੰਤ ੨, ੩ : ੩	੧੧੧੪

ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥	ਸਵ ੩, ਜਾਲ, ੧੧ : ੪	-	੧੩੯੪
ਤਿਨ ਨਿਹਫਲੁ ਤਿਨ ਨਿਹਫਲੁ ਜਨਮੁ ਸਭੁ ਬ੍ਰਿਥਾ ਗਵਾਇਆ ਰਾਮ ॥	ਵਡ ੪, ਛੰਤ ੩, ੩ : ੨	-	੫੭੪
ਤਿਨ ਨਿੰਦਕ ਨਾਹੀ ਕਿਛੁ ਸਾਦੁ ॥	ਭੈਰ ੫, ੩੪, ੧*: ੨	-	੧੧੪੫
ਤਿਨ ਪਗ ਸੰਤ ਨ ਸੇਵੇ ਕਬਹੂ ਤੇ ਮਨਮੁਖ ਭੂੰਭਰ ਭਰਭਾ ॥	ਪ੍ਰਭਾ ੪, ੬, ੩ : ੨	-	੧੩੩੭
ਤਿਨ ਫਲ ਤੋਟਿ ਨ ਆਵੈ ਜਾ ਤਿਸੁ ਭਾਵੈ ਜੇ ਜੁਗ ਕੇਤੇ ਜਾਹਿ ਜੀਉ ॥	ਆਸਾ ੧, ਛੰਤ ੪, ੪ : ੨	-	੪੩੮
ਤਿਨ ਬਹਦਿਆ ਉਠਦਿਆ ਕਦੇ ਨ ਵਿਸਰੈ ਜਿ ਆਪਿ ਬਖਸੇ ਕਰਤਾਰਿ ॥	ਸਲੋ ੪, ੧੫ : ੩	-	੧੪੨੨
ਤਿਨ ਭਉ ਨਿਵਾਰਿ ਅਨਭੈ ਪਦੁ ਦੀਨਾ ਸਬਦ ਮਾਤ੍ਰ ਤੇ ਉਧਰ ਧਰੇ ॥	ਸਵ ੩, ਕਲ੍ਯ, ੨ : ੩	-	੧੩੯੬
ਤਿਨ ਭੀ ਅੰਤੁ ਨ ਪਾਇਆ ਤਾ ਕਾ ਕਿਆ ਕਰਿ ਆਖਿ ਵੀਚਾਰੀ ॥	ਆਸਾ ੩, ਅਸ ੨੩, ੭ : ੨	-	੪੨੩
ਤਿਨ ਭੀ ਤਨ ਮਹਿ ਮਨੁ ਨਹੀ ਪੇਖਾ ॥	ਗਉ ਕਬ, ਅਸ ੩੬, ੩ : ੨	-	੩੩੦
ਤਿਨ ਮਹਿ ਪੰਚ ਤਤੁ ਘਰਿ ਵਾਸਾ ॥	ਮਾਰੂ ੧, ਸੋਲਾ ੧੧, ੬ : ੨	-	੧੦੩੧
ਤਿਨ ਮਹਿ ਰਾਮੁ ਰਹਿਆ ਭਰਪੂਰ ॥	ਜਪੁ ੧, ੩੭ : ੪	-	੮
ਤਿਨ ਮਤਿ ਊਤਮ ਤਿਨ ਪਤਿ ਊਤਮ ਜਿਨ ਹਿਰਦੈ ਵਸਿਆ ਬਨਵਾਰੀ ॥	ਭੈਰ ੪, ੬, ੨ : ੧	-	੧੧੩੫
ਤਿਨ ਮਤਿ ਤਿਨ ਪਤਿ ਤਿਨ ਧਨੁ ਪਲੈ ਜਿਨ ਹਿਰਦੈ ਰਹਿਆ ਸਮਾਇ ॥	ਸਿਰੀ ੧, ੪, ੪ : ੧	-	੧੫
ਤਿਨ ਮਿਲਿਆ ਮਨੁ ਸੰਤੋਖੀਐ ਤ੍ਰਿਸਨਾ ਭੁਖ ਸਭ ਜਾਇ ॥	ਵਡ ੪, ਵਾਰ ੫ ਸ, ੩, ੨ : ੩	-	੫੮੭
ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥	ਵਡ ੩, ਅਲਾ ੪, ੪ : ੩	-	੫੮੫
ਤਿਨ ਮਿਲਿਆ ਮੁਖੁ ਉਜਲਾ ਜਪਿ ਨਾਮੁ ਮੁਰਾਰਿ ॥	ਮਾਰੂ ੩, ੪, ੧ : ੨	-	੯੯੪
ਤਿਨ ਮੁਖਿ ਟਿਕੇ ਨਿਕਲਹਿ ਜਿਨ ਮਨਿ ਸਚਾ ਨਾਉ ॥	ਸਿਰੀ ੧, ੬, ੨ : ੨	-	੧੬
ਤਿਨ ਮੁਖਿ ਨਾਹੀ ਨਾਮੁ ਨ ਤੀਰਥਿ ਨ੍ਹਾਇਆ ॥	ਮਲਾ ੧, ਵਾਰ, ੧੬ : ੨	-	੧੨੮੫
ਤਿਨ ਮੁਖਿ ਨਾਮੁ ਨ ਊਪਜੈ ਦੂਜੈ ਵਿਆਪੇ ਚੋਰ ਜੀਉ ॥	ਸੂਹੀ ੧, ਅਸ ੨, ੩ : ੨	-	੭੫੧
ਤਿਨ ਵਿਚਹੁ ਭਰਮੁ ਚੁਕਾਇਆ ॥	ਸਿਰੀ ੧, ਅਸ ੨੮, ੧੦ : ੨	-	੭੨
ਤਿਨ ਵਿਟਹੁ ਨਾਨਕੁ ਵਾਰਿਆ ਸਦਾ ਸਦਾ ਕੁਰਬਾਨਾ ॥	ਤਿਲੰ ੪, ਅਸ ੨, ੫ : ੨	-	੭੨੫
ਤਿਨ ਵਿਟਹੁ ਨਾਨਕੁ ਵਾਰਿਆ ਜੋ ਜਪਦੇ ਹਰਿ ਨਿਰਬਾਣੀ ॥	ਕਾਨ ੪, ਵਾਰ, ੧੦ : ੫	-	੧੩੧੭
ਤਿਨਾ ਅਨੰਦੁ ਸਦਾ ਸੁਖੁ ਹੈ ਜਿਨਾ ਸਚੁ ਨਾਮੁ ਆਧਾਰੁ ॥	ਸਿਰੀ ੩, ੫੮, ੧ : ੧	-	੩੬
ਤਿਨਾ ਗੁਰਸਿਖਾ ਕੰਉ ਹਉ ਵਾਰਿਆ ਜੋ ਬਹਦਿਆ ਉਠਦਿਆ ਹਰਿ ਨਾਮੁ ਧਿਆਵਹਿ ॥	ਵਡ ੪, ਵਾਰ, ੧੧ : ੫	-	੫੯੦
ਤਿਨਾ ਤਿਸਨਾ ਜਲਤ ਜਲਤ ਨਹੀ ਬੂਝਹਿ ਡੰਡੁ ਧਰਮ ਰਾਇ ਕਾ ਦੀਜੈ ॥	ਕਲਿ ੪, ਅਸ ੩, ੬ : ੨	-	੧੩੨੫
ਤਿਨਾ ਦਰੀਆਵਾ ਸਿਉ ਦੋਸਤੀ ਮਨਿ ਮੁਖਿ ਸਚਾ ਨਾਉ ॥	ਮਾਝ ੧, ਵਾਰ ੧੮ ਸ, ੨, ੧ : ੫	-	੧੪੬
ਤਿਨਾ ਦੇਖਿ ਮਨਿ ਚਾਉ ਉਠੰਦਾ ਹਉ ਕਦਿ ਪਾਈ ਗੁਣਤਾਸਾ ॥	ਜੈਤ ੫, ਛੰਤ ੧, ੨ : ੪	-	੭੦੩
ਤਿਨਾ ਦੇਖਿ ਮੇਰਾ ਮਨੁ ਧੀਰਾ ॥	ਗਉ ੫, ੧੪੯*, ੩ : ੨	-	੨੧੨
ਤਿਨਾ ਨਦਰੀ ਇਕੋ ਆਇਆ ਸਭੁ ਆਤਮ ਰਾਮੁ ਪਛਾਨੁ ॥	ਸਲੋ ੩, ੪੪ : ੪	-	੧੪੧੮
ਤਿਨਾ ਨਿਜ ਘਰਿ ਵਾਸਾ ਪਾਇਆ ਸਚੈ ਮਹਲਿ ਰਹੰਨਿ ॥	ਸਿਰੀ ੩, ਅਸ ੨੫, ੮ : ੨	-	੭੦
ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥	ਬਿਲਾ ੫, ੪, ੩ : ੪	-	੮੦੨
ਤਿੰਨਾ ਪਾਸਿ ਨ ਬੈਸੀਐ ਓਨਾ ਘਰੁ ਨ ਗਿਰਾਉ ॥	ਸਿਰੀ ੩, ਅਸ ੨੦, ੪ : ੨	-	੬੬
ਤਿਨਾ ਪਿਛੈ ਛੁਟੀਐ ਜਿਨ ਅੰਦਰਿ ਨਾਮੁ ਨਿਧਾਨੁ ॥	ਸਿਰੀ ੫, ੯੮, ੨ : ੨	-	੫੨
ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ ॥	ਸੋਰ ੫, ਅਸ ੨, ੨ : ੪	-	੬੪੧
ਤਿਨਾ ਪਿਛੈ ਰਿਧਿ ਸਿਧਿ ਫਿਰੈ ਓਨਾ ਤਿਲੁ ਨ ਤਮਾਇ ॥	ਸਿਰੀ ੩, ੩੫, ੪ : ੨	-	੨੬
ਤਿਨਾ ਭਗਤ ਜਨਾ ਕਉ ਸਦ ਨਮਸਕਾਰੁ ਕੀਜੈ ਜੋ ਅਨਦਿਨੁ ਹਰਿ ਗੁਣ ਗਾਵਣਿਆ ॥	ਮਾਝ ੩, ਅਸ ੨੪, ੧*: ੨	-	੧੨੩
ਤਿੰਨਾ ਭਰਮੁ ਨ ਭੇਦੁ ਹੈ ਹਰਿ ਰਸਨ ਰਸਾਈ ॥	ਆਸਾ ੧, ਅਸ ੨੦, ੭ : ੨	-	੪੨੧
ਤਿੰਨਾ ਭੁਖ ਨ ਕਾ ਰਹੀ ਜਿਸ ਦਾ ਪ੍ਰਭੁ ਹੈ ਸੋਇ ॥	ਗਉ ੫, ਵਾਰ ੨੧ ਸ, ੫, ੧ : ੧	-	੩੨੩
ਤਿਨਿ ਸਹਿ ਆਪਿ ਭੁਲਾਏ ਕੁਮਾਰਗਿ ਪਾਏ ਤਿਨ ਕਾ ਕਿਛੁ ਨ ਵਸਾਈ ॥	ਆਸਾ ੩, ਛੰਤ ੭, ੯ : ੩	-	੪੪੧
ਤਿਨਿ ਸਗਲਾ ਰੋਗੁ ਬਿਦਾਰੂ ॥	ਸੋਰ ੫, ੫੬, ੨ : ੨	-	੬੨੨
ਤਿਨਿ ਸਗਲੀ ਚਿੰਤ ਮਿਟਾਈ ॥	ਸੋਰ ੫, ੭੭, ੨ : ੨	-	੬੨੮
ਤਿਨਿ ਸਗਲੀ ਬਾਤ ਸਵਾਰੀ ॥	ਸੋਰ ੫, ੫੬, ੨ : ੪	-	੬੨੨
ਤਿਨਿ ਸਗਲੀ ਲਾਜ ਰਾਖੀ ॥	ਸੋਰ ੫, ੫੬, ੩ : ੪	-	੬੨੩
ਤਿਨਿ ਸਭੇ ਥੋਕ ਸਵਾਰੇ ॥	ਸੋਰ ੫, ੮੫, ੨ : ੨	-	੬੨੯
ਤਿਨਿ ਸਰਬ ਸੁਖਾ ਫਲ ਪਾਇਆ ॥	ਸੋਰ ੫, ੭੬, ੨ : ੪	-	੬੨੭

ਤਿਨਿ ਸੁਖੁ ਪਾਇਆ ਜੋ ਪ੍ਰਭ ਭਾਣਾ ॥	ਗਉ ੫, ੧੩੨, ੨ : ੨	-	੧੯੨
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥	ਪ੍ਰਭਾ ੫, ੨, ੨ : ੨	-	੧੩੩੭
ਤਿਨਿ ਸ੍ਰੀ ਰਾਮਦਾਸੁ ਸੋਢੀ ਥਿਰੁ ਥਪ੍ਉ ॥	ਸਵ ੪, ਗਯੰ, ੧ : ੧੫	-	੧੪੦੧
ਤਿਨਿ ਹਰਿ ਧਨੁ ਪਾਇਆ ਜਿਸੁ ਪੁਰਬ ਲਿਖੇ ਕਾ ਲਹਣਾ ॥	ਆਸਾ ੫, ੧੮, ੪ : ੧	-	੩੭੫
ਤਿਨਿ ਹਰੀ ਚੰਦਿ ਪ੍ਰਿਥਮੀ ਪਤਿ ਰਾਜੈ ਕਾਗਦਿ ਕੀਮ ਨ ਪਾਈ ॥	ਪ੍ਰਭਾ ੧, ਅਸ ੪, ੨ : ੧	-	੧੩੪੪
ਤਿਨਿ ਕਉੜੈ ਤਨਿ ਰੋਗੁ ਜਮਾਇਆ ॥	ਸਾਰ ੪, ਵਾਰ ੧੫ ਸ, ੧, ੨ : ੬	-	੧੨੪੩
ਤਿਨਿ ਕਰਤੈ ਆਪੁ ਲੁਕਾਇਆ ॥	ਸਿਰੀ ੧, ਅਸ ੨੮, ੧੫ : ੨	-	੭੨
ਤਿਨਿ ਕਰਤੈ ਇਕੁ ਖੇਲੁ ਰਚਾਇਆ ॥	ਮਾਝ ੩, ਅਸ ੧੪, ੩ : ੧	-	੧੧੭
ਤਿਨਿ ਕਰਤੈ ਇਕੁ ਚਲਤੁ ਉਪਾਇਆ ॥	ਭੈਰ ੩, ਅਸ ੧, ੧ : ੧	-	੧੧੫੪
ਤਿਨਿ ਕਰਤੈ ਲੇਖੁ ਲਿਖਾਇਆ ॥	ਮਾਰੂ ੧, ੨, ੧ : ੨	-	੯੯੯
ਤਿਨਿ ਜਨਮੁ ਸਵਾਰਿਆ ਆਪਣਾ ਜਿਨਿ ਗੁਰੁ ਅਖੀ ਦੇਖੰ ॥	ਮਾਰੂ ੫, ਵਾਰ, ੧੩ : ੮	-	੧੦੯੯
ਤਿਨਿ ਦੇਖਿਆ ਜਿਸੁ ਆਪਿ ਦਿਖਾਏ ॥	ਗਉ ੫, ਸੁਖ ੨੩, ੧ : ੯	-	੨੯੩
ਤਿਨਿ ਨਾਮੁ ਪਾਇਆ ਜਿਸੁ ਭਇਓ ਕ੍ਰਿਪਾਲ ॥	ਭੈਰ ੫, ਅਸ ੧, ੮ : ੧	-	੧੧੫੬
ਤਿਨਿ ਪਾਏ ਸਭੇ ਥੋਕ ਜਿਸੁ ਆਪਿ ਦਿਵਾਇਐ ॥	ਗੂਜ ੫, ਵਾਰ, ੮ : ੭	-	੫੨੦
ਤਿਨਿ ਪ੍ਰਭਿ ਆਪਿ ਭੁਲਾਇਆ ਨਾ ਤਿਸੁ ਜਾਤਿ ਨ ਪਤਿ ॥	ਸਿਰੀ ੫, ੭੧, ੩ : ੪	-	੪੨
ਤਿਨਿ ਪ੍ਰਭਿ ਸਾਚੈ ਆਪਿ ਭੁਲਾਇਆ ਬਿਖੈ ਠਗਉਰੀ ਪ੍ਰੀਉ ॥	ਸਾਰ ੫, ੧੦੨, ੧*: ੨	-	੧੨੨੪
ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥	ਧਨਾ ੩, ੪, ੪ : ੧	-	੬੬੪
ਤਿਨਿ ਪ੍ਰਭਿ ਮਾਰੇ ਨਾਨਕਾ ਹੋਇ ਹੋਇ ਮੁਏ ਹਰਾਮੁ ॥	ਗਉ ੪, ਵਾਰ ੨੯ ਸ, ੫, ੧ : ੨	-	੩੧੫
ਤਿਨਿ ਬਿਨੁ ਬਾਣੈ ਧਨਖੁ ਚੜਾਈਐ ਇਹੁ ਜਗੁ ਬੇਧਿਆ ਭਾਈ ॥	ਗਉ ਕਬ, ਅਸ ੪੬, ੩ : ੧	-	੩੩੨
ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥	ਭੈਰ ੫, ੧੭, ੨ : ੨	-	੧੧੩੯
ਤਿਨਿ ਭੀ ਅੰਤੁ ਨ ਪਾਇਆ ਤੋਹਿ ॥	ਸਾਰ ੪, ਵਾਰ ੧ ਸ, ੧, ੩ : ੩	-	੧੨੩੭
ਤਿਨਿ ਮਾਰਿਆ ਜਿ ਰਖੈ ਨ ਕੋਇ ॥	ਗਉ ੫, ੧੬੭, ੩ : ੧	-	੧੯੯
ਤਿਨਿ ਲਹਣਾ ਥਾਪਿ ਜੋਤਿ ਜਗਿ ਧਾਰੀ ॥	ਸਵ ੪, ਗਯੰ, ੧ : ੧੨	-	੧੪੦੧
ਤਿਨੀ ਗੁਰ ਪਰਸਾਦਿ ਪਰਮ ਪਦੁ ਪਾਇਆ ॥	ਮਾਰੂ ੪, ਸੋਲਾ ੨, ੧੫ : ੨	-	੧੦੭੧
ਤਿਨੀ ਦੂਜਾ ਭਾਉ ਚੁਕਾਇਆ ॥	ਸਿਰੀ ੧, ਅਸ ੨੮, ੨੩ : ੨	-	੭੩
ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥	ਗਉ ੪, ਵਾਰ ੨੭ ਸ, ੫, ੨ : ੨	-	੩੧੫
ਤਿਨ੍ ਸੰਗਿ ਸੰਗੁ ਨ ਕੀਚਈ ਨਾਨਕ ਜਿਨਾ ਆਪਣਾ ਸੁਆਉ ॥	ਗੂਜ ੫, ਵਾਰ ੧੦ ਸ, ੫, ੨ : ੨	-	੫੨੦
ਤਿਨ੍ ਸਿਉ ਪ੍ਰੀਤਿ ਨ ਤੁਟਈ ਕਬਹੁ ਨ ਹੋਵੈ ਭੰਗੁ ਜੀਉ ॥	ਸੂਹੀ ੫, ਅਸ ੩, ੧ : ੩	-	੭੬੦
ਤਿਨ੍ ਸੋਗੁ ਵਿਜੋਗੁ ਕਦੇ ਨਹੀ ਜੋ ਹਰਿ ਕੈ ਅੰਕਿ ਸਮਾਇ ॥	ਮਲਾ ੧, ਵਾਰ, ੭ : ੮	-	੧੨੮੧
ਤਿਨ੍ ਹਮ ਚਰਣ ਸਰੇਵਹ ਖਿਨੁ ਖਿਨੁ ਪਗ ਧੋਵਹ ਜਿਨ ਹਰਿ ਮੀਠ ਲਗਾਨ ਜੀਉ ॥	ਆਸਾ ੪, ਛੰਤ ੧੨, ੨ : ੨	-	੪੪੬
ਤਿਨ੍ ਕਉ ਨਾਹੀ ਜਮ ਕੀ ਤ੍ਰਾਸਾ ॥	ਆਸਾ ੧, ਅਸ ੨, ੨ : ੪	-	੪੧੨
ਤਿਨ੍ ਕੀ ਸੋਭਾ ਸਭਨੀ ਥਾਈ ਜਿਨ੍ ਪ੍ਰਭ ਕੇ ਚਰਣ ਪਰਾਤੇ ॥	ਸੂਹੀ ੫, ੫੧, ੧ : ੨	-	੭੪੮
ਤਿਨ੍ ਕੀ ਗਹਣ ਗਤਿ ਕਹੀ ਨ ਜਾਇ ॥	ਆਸਾ ੩, ੫੦, ੨ : ੨	-	੩੬੪
ਤਿਨ੍ ਕੀ ਤ੍ਰਿਸਨਾ ਭੂਖ ਸਭ ਉਤਰੀ ਜੋ ਗੁਰਮਤਿ ਰਾਮ ਰਸੁ ਖਾਂਤਿ ॥	ਮਲਾ ੪, ੫, ੧*: ੨	-	੧੨੬੪
ਤਿਨ੍ ਕੀ ਧੂਰਿ ਬਾਂਛੈ ਨਿਤ ਨਾਨਕੁ ਪ੍ਰਭੁ ਮੇਰਾ ਕਿਰਪਾ ਕਰੇ ॥	ਸਾਰ ੫, ੨੨, ੨ : ੨	-	੧੨੦੮
ਤਿਨ੍ ਕੀ ਨਿੰਦਾ ਕੋਈ ਕਿਆ ਕਰੇ ਜਿਨ੍ ਹਰਿ ਨਾਮੁ ਪਿਆਰਾ ॥	ਆਸਾ ੪, ਛੰਤ ੨੦, ੩ : ੨	-	੪੫੧
ਤਿਨ੍ ਗਲਿ ਸਿਲਕਾ ਪਾਈਆ ਤੁਟਨਿ੍ ਮੋਤਸਰੀਆ ॥	ਆਸਾ ੧, ਅਸ ੧੧, ੩ : ੩	-	੪੧੭
ਤਿਨ੍ ਜਨ ਕੇ ਸਭਿ ਪਾਪ ਗਏ ਸਭਿ ਦੋਖ ਗਏ ਸਭਿ ਰੋਗ ਗਏ ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਗਏ ਤਿਨ੍ ਜਨ ਕੇ ਹਰਿ ਮਾਰਿ ਕਢੇ ਪੰਚ ਚੋਰਾ ॥	ਸਾਰ ੪, ੯, ੧ : ੨	-	੧੨੦੧
ਤਿਨ੍ ਜਮੁ ਨੇੜਿ ਨ ਆਵਈ ਗੁਰਿ ਰਾਖੇ ਹਰਿ ਰਖਵਾਲਾ ॥	ਮਾਲੀ ੪, ੫, ੨ : ੨	-	੯੮੫
ਤਿਨ੍ ਜਰਾ ਨ ਮਰਣਾ ਨਰਕਿ ਨ ਪਰਣਾ ਜੋ ਹਰਿ ਨਾਮੁ ਧਿਆਵੈ ॥	ਆਸਾ ੧, ਛੰਤ ੪, ੪ : ੪	-	੪੩੮
ਤਿਨ੍ ਤਰਿਓ ਸਮੁਦ੍ਰੁ ਰੁਦ੍ਰੁ ਖਿਨ ਇਕ ਮਹਿ ਜਲਹਰ ਬਿੰਬ ਜੁਗਤਿ ਜਗੁ ਰਚਾ ॥	ਸਵ ੪, ਗਯੰ, ੫ : ੨	-	੧੪੦੨
ਤਿਨ੍ ਦੇਖੇ ਮੇਰਾ ਮਨੁ ਬਿਗਸੈ ਹਉ ਤਿਨ ਕੈ ਸਦ ਬਲਿ ਜਾਂਤ ॥	ਮਲਾ ੪, ੫, ੧ : ੨	-	੧੨੬੪
ਤਿਨ੍ ਨਾਹਿ ਨਰਕ ਨਿਵਾਸੁ ॥	ਬਿਲਾ ੫, ਅਸ ੧, ੫ : ੧	-	੮੩੭
ਤਿਨ੍ ਨੇਹੁ ਲਗਾ ਰਬ ਸੇਤੀ ਦੇਖਨੇ੍ ਵੀਚਾਰਿ ॥	ਆਸਾ ੧, ਵਾਰ ੨੦ ਸ, ੧, ੨ : ੪	-	੪੭੩

ਤੀਨਿ ਗੁਣਾ ਕੈ ਸੰਗਿ ਰਚਿ ਰਸੇ ॥	ਗੋਂਡ ੫, ੧੧, ੩ : ੩	-	੮੬੫
ਤੀਨਿ ਗੁਣਾ ਤੇਰੇ ਜੁਗ ਹੀ ਅੰਤਰਿ ਚਾਰੇ ਤੇਰੀਆ ਖਾਣੀ ॥	ਆਸਾ ੩, ਅਸ ੨੩, ੩ : ੧	-	੪੨੩
ਤੀਨਿ ਗੁਣਾ ਮਹਿ ਬਿਆਪਿਆ ਪੂਰੰਨ ਹੋਤ ਨ ਕਾਮ ॥	ਗਉ ੫, ਥਿਤੀ, ੧੩ ਸ: ੧	-	੨੯੯
ਤੀਨਿ ਚਰਣ ਇਕ ਦੁਬਿਧਾ ਸੂਕੀ ॥	ਮਾਰੂ ੧, ਸੋਲਾ ੪, ੬ : ੨	-	੧੦੨੩
ਤੀਨਿ ਛੰਦੇ ਖੇਲੁ ਆਛੈ ॥	ਟੋਡੀ ਨਾਮ, ੩, ੧*: ੧	-	੭੧੮
ਤੀਨਿ ਜਗਾਤੀ ਕਰਤ ਰਾਰਿ ॥	ਬਸੰ ਕਬ, ੬, ੨ : ੩	-	੧੧੯੫
ਤੀਨਿ ਤਿਲੋਕ ਸਮਾਧਿ ਪਲੋਵੈ ॥	ਰਾਮ ਬੇਣੀ, ੧, ੫ : ੨	-	੯੭੪
ਤੀਨਿ ਦੇਵ ਅਰੁ ਕੋੜਿ ਤੇਤੀਸਾ ਤਿਨ ਕੀ ਹੈਰਤਿ ਕਛੁ ਨ ਰਹੀ ॥	ਗੂਜ ੫, ੧੪, ੧ : ੨	-	੪੯੮
ਤੀਨਿ ਦੇਵ ਏਕ ਸੰਗਿ ਲਾਇ ॥	ਗਉ ਕਬ, ਵਾ, ੫ : ੨	-	੩੪੪
ਤੀਨਿ ਦੇਵ ਪ੍ਰਤਖਿ ਤੋਰਹਿ ਕਰਹਿ ਕਿਸ ਕੀ ਸੇਉ ॥	ਆਸਾ ਕਬ, ੧੪, ੨ : ੨	-	੪੭੯
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥	ਗਉ ਕਬ, ਵਾ, ੫ : ੩	-	੩੪੪
ਤੀਨਿ ਭਉਨੇ ਲਪਟਾਇ ਰਹੀ ਕਾਚ ਕਰਮਿ ਨ ਜਾਤ ਸਹੀ ਉਨਮਤ ਅੰਧ ਧੰਧ ਰਚਿਤ ਜੈਸੇ ਮਹਾ ਸਾਗਰ ਹੋਹੇ ॥	ਸਾਰ ੫, ੧੩੯, ੧ : ੧	-	੧੨੩੧
ਤੀਨਿ ਭਵਣ ਮਹਿ ਏਕੋ ਜਾਣੈ ॥	ਬਿਲਾ ੧, ਥਿਤੀ, ੧੬ : ੫	-	੮੪੦
ਤੀਨਿ ਭਵਣ ਮਹਿ ਗੁਰ ਗੋਪਾਲਾ ॥	ਰਾਮ ੧, ਓਅੰ, ੮ : ੨	-	੯੩੦
ਤੀਨਿ ਭਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਰੇ ॥	ਗਉ ੫, ੧੬੨*, ੨ : ੧	-	੨੧੫
ਤੀਨਿ ਭਵਨ ਜੁਗ ਚਾਰੇ ਜਾਤਾ ॥	ਰਾਮ ੧, ਓਅੰ, ੧੦ : ੪	-	੯੩੧
ਤੀਨਿ ਭਵਨ ਭਰਪੂਰਿ ਰਹਿਓ ਸੋਈ ॥	ਸਵ ੪, ਬਲ੍ਯ, ੧ : ੧	-	੧੪੦੫
ਤੀਨਿ ਭਵਨ ਮਹਿ ਅਪਨੀ ਖੋਵਹਿ ॥	ਗੋਂਡ ਕਬ, ੧੧, ੨ : ੪	-	੮੭੩
ਤੀਨਿ ਭਵਨ ਮਹਿ ਏਕਾ ਮਾਇਆ ॥	ਆਸਾ ੩, ਅਸ ੨੫, ੬ : ੧	-	੪੨੪
ਤੀਨਿ ਭਵਨ ਮਹਿ ਏਕੋ ਜੋਗੀ ਕਹਹੁ ਕਵਨੁ ਹੈ ਰਾਜਾ ॥	ਸਿਰੀ ਕਬ, ੩, ੩ : ੨	-	੯੨
ਤੀਨਿ ਬਾਰ ਪਤੀਆ ਭਰਿ ਲੀਨਾ ॥	ਗੋਂਡ ਕਬ, ੪, ੪ : ੧	-	੮੭੦
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥	ਗਉ ੫, ਥਿਤੀ, ੩ ਸ: ੧	-	੨੯੭
ਤੀਨਿ ਲੋਕ ਜਾ ਕੈ ਹਹਿ ਭਾਰ ॥	ਗਉ ਕਬ, ੨੨, ੨ : ੧	-	੩੨੮
ਤੀਨੇ ਓਜਾੜੇ ਕਾ ਬੰਧੁ ॥	ਧਨਾ ੧, ੭, ੨ : ੪	-	੬੬੨
ਤੀਨੇ ਲੋਅ ਵਿਆਪਤ ਹੈ ਅਧਿਕ ਰਹੀ ਲਪਟਾਇ ॥	ਸਿਰੀ ੩, ਅਸ ੨੧, ੫ : ੨	-	੬੭
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥	ਟੋਡੀ ੫, ੧੩, ੧ : ੧	-	੭੧੪
ਤੀਨੋਂ ਜੁਗ ਤੀਨੋਂ ਦਿੜੇ ਕਲਿ ਕੇਵਲ ਨਾਮ ਅਧਾਰ ॥	ਗਉ ਰਵਿ, ੧, ੧ : ੨	-	੩੪੬
ਤੀਰਥ ਉਦਮੁ ਸਤਿਗੁਰੂ ਕੀਆ ਸਭ ਲੋਕ ਉਧਰਣ ਅਰਥਾ ॥	ਤੁਖਾ ੪, ਛੰਤ ੪, ੨ : ੫	-	੧੧੧੬
ਤੀਰਥ ਸਿੰਮ੍ਰਿਤਿ ਪੁੰਨ ਦਾਨ ਕਿਛੁ ਲਾਹਾ ਮਿਲੈ ਦਿਹਾੜੀ ॥	ਬਸੰ ੧, ਅਸ ੮, ੮ : ੧	-	੧੧੯੧
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥	ਬਿਲਾ ੯, ੩, ੧ : ੧	-	੮੩੧
ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥	ਰਾਮ ਨਾਮ, ੨, ੩ : ੧	-	੯੭੩
ਤੀਰਥ ਦੇਵ ਦੇਹੁਰਾ ਪੋਥੀ ॥	ਗਉ ੫, ਅਸ ੪, ੪ : ੧	-	੨੩੭
ਤੀਰਥ ਧਰਮ ਵੀਚਾਰ ਨਾਵਣ ਪੁਰਬਾਣਿਆ ॥	ਮਲਾ ੧, ਵਾਰ, ੧ : ੬	-	੧੨੭੯
ਤੀਰਥ ਨਾਇ ਨ ਉਤਰਸਿ ਮੈਲੁ ॥	ਰਾਮ ੫, ੨੪, ੨ : ੧	-	੮੯੦
ਤੀਰਥ ਨਾਤਾ ਕਿਆ ਕਰੇ ਮਨ ਮਹਿ ਮੈਲੁ ਗੁਮਾਨੁ ॥	ਸਿਰੀ ੧, ਅਸ ੧੨, ੪ : ੨	-	੬੧
ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥	ਸਲੋ ੯, ੪੬ : ੧	-	੧੪੨੮
ਤੀਰਥ ਬਰਤ ਨੇਮ ਸੁਚਿ ਸੰਜਮ ਸਦਾ ਰਹੈ ਨਿਹਕਾਮਾ ॥	ਕੇਦਾ ਕਬ, ੧, ੩ : ੧	-	੧੧੨੩
ਤੀਰਥ ਬਰਤ ਨੇਮ ਸੁਚਿ ਸੰਜਮ ਰਵਿ ਸਸਿ ਗਹਨੈ ਦੇਉ ਰੇ ॥	ਰਾਮ ਕਬ, ੧, ੩ : ੧	-	੯੬੯
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥	ਸਲੋ ਕਬ, ੨੩੩ : ੨	-	੧੩੭੭
ਤੀਰਥ ਭਵੈ ਦਿਸੰਤਰ ਲੋਇ ॥	ਬਸੰ ੩, ੪, ੫ : ੨	-	੧੧੬੯
ਤੀਰਥ ਮਜਨੁ ਗੁਰ ਵੀਚਾਰਾ ॥	ਆਸਾ ੧, ਅਸ ੧, ੫ : ੨	-	੪੧੧
ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥	ਸਿਰੀ ੧, ਪਹ ੨, ੨ : ੫	-	੭੫
ਤੀਰਥ ਵਰਤ ਨੇਮ ਕਰਹਿ ਉਦਿਆਨਾ ॥	ਮਾਰੂ ੧, ਸੋਲਾ ੨੨, ੧੩ : ੧	-	੧੦੪੩
ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰਿ ॥	ਸਿਰੀ ੫, ੮੬, ੩ : ੧	-	੪੮
ਤੀਰਥਿ ਅਠਸਠਿ ਮਜਨੁ ਨਾਈ ॥	ਮਲਾ ੪, ੨, ੧*: ੧	-	੧੨੬੩
ਤੀਰਥਿ ਜਾਉ ਤ ਹਉ ਹਉ ਕਰਤੇ ॥	ਆਸਾ ੫, ੫੮, ੧ : ੧	-	੩੮੫

ਤੀਰਥਿ ਤੇਜੁ ਨਿਵਾਰਿ ਨ ਨ੍ਹਾਤੇ ਹਰਿ ਕਾ ਨਾਮੁ ਨ ਭਾਇਆ ॥	ਮਲਾ ੧, ੩, ੨ : ੧	-	੧੨੫੫
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥	ਗਉ ੫, ੧੬੪*, ੨ : ੧	-	੨੧੬
ਤੀਰਥਿ ਨਾਇ ਕਹਹਿ ਸਭਿ ਉਤਰੇ ॥	ਪ੍ਰਭਾ ੫, ਅਸ ੨, ੨ : ੨	-	੧੩੪੮
ਤੀਰਥਿ ਨਾਇ ਕਹਾ ਸੁਚਿ ਸੈਲੁ ॥	ਭੈਰ ੫, ੪੫, ੨ : ੧	-	੧੧੪੯
ਤੀਰਥਿ ਨਾਈਐ ਸੁਖੁ ਫਲੁ ਪਾਈਐ ਮੈਲੁ ਨ ਲਾਗੈ ਕਾਈ ॥	ਰਾਮ ੧, ਸਿਗੋ, ੭ : ੩	-	੯੩੯
ਤੀਰਥਿ ਨਾਵਹਿ ਅਰਚਾ ਪੂਜਾ ਅਗਰ ਵਾਸੁ ਬਹਕਾਰੁ ॥	ਆਸਾ ੧, ਵਾਰ ੬ ਸ, ੧, ੧ : ੪	-	੪੬੫
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥	ਧਨਾ ੧, ਛੰਤ ੧, ੧ : ੧	-	੬੮੭
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥	ਜਪੁ ੧, ੬ : ੧	-	੨
ਤੀਰਥਿ ਭਰਮਸਿ ਬਿਆਧਿ ਨ ਜਾਵੈ ॥	ਰਾਮ ੧, ਅਸ ੬, ੪ : ੩	-	੯੦੬
ਤੀਰਥਿ ਭਰਮੈ ਰੋਗੁ ਨ ਛੂਟਸਿ ਪੜਿਆ ਬਾਦੁ ਬਿਬਾਦੁ ਭਇਆ ॥	ਭੈਰ ੧, ਅਸ ੧, ੮ : ੧	-	੧੧੫੩
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥	ਧਨਾ ੧, ਛੰਤ ੧, ੧ : ੨	-	੬੮੭
ਤੀਰਥੁ ਹਮਰਾ ਹਰਿ ਕੋ ਨਾਮੁ ॥	ਭੈਰ ੫, ੨੫, ੧*: ੧	-	੧੧੪੨
ਤੀਰਥੁ ਤਪੁ ਦਇਆ ਦਤੁ ਦਾਨੁ ॥	ਜਪੁ ੧, ੨੧ : ੧	-	੪
ਤੀਰਥੁ ਪੂਰਾ ਸਤਿਗੁਰੂ ਜੋ ਅਨਦਿਨੁ ਹਰਿ ਹਰਿ ਨਾਮੁ ਧਿਆਏ ॥	ਮਾਝ ੧, ਵਾਰ ੫ ਸ, ੪, ੨ : ੪	-	੧੪੦
ਤੀਰਥੁ ਬਡਾ ਕਿ ਹਰਿ ਕਾ ਦਾਸੁ ॥	ਗਉ ਕਬ, ਅਸ ੪੨, ੩ : ੨	-	੩੩੧
ਤੁਅ ਸਤਿਗੁਰ ਸੰ ਹੇਤੁ ਨਾਮਿ ਲਾਗਿ ਜਗੁ ਉਧਰ੍ਯਉ ॥	ਸਵ ੫, ਕਲ੍ਯ, ੧੧ : ੨	-	੧੪੦੮
ਤੁਅ ਚਰਨ ਆਸਰੋ ਈਸ ॥	ਸਾਰ ੫, ੧੨੮, ੧*: ੧	-	੧੨੨੮
ਤੁਸਿ ਦਿਤਾ ਪੂਰੈ ਸਤਿਗੁਰੂ ਹਰਿ ਧਨੁ ਸਚੁ ਅਖੁਟੁ ॥	ਗਉ ੪, ਵਾਰ, ੫, ੨੯ : ੧	-	੩੧੫
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥	ਗਉ ੪, ਵਾਰ ੧੩ ਸ, ੪, ੧ : ੨	-	੩੦੭
ਤੁਸਿ ਦੇਵੈ ਆਪਿ ਦਇਆਲੁ ਨ ਛਪੈ ਛਪਾਈਆ ॥	ਸਾਰ ੪, ਵਾਰ, ੩੪ : ੨	-	੧੨੫੦
ਤੁਸਿ ਨਾਨਕੁ ਦੇਵੈ ਜਿਸੁ ਨਾਮੁ ਤਿਨਿ ਹਰਿ ਰੰਗੁ ਮਣਿਆ ॥	ਗਉ ੫, ਵਾਰ, ੭ : ੫	-	੩੧੯
ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ ॥	ਰਾਮ ਸੁੰਦ, ਸਦ, ੩ : ੫	-	੯੨੩
ਤੁਸੀ ਭੋਗਿਹੁ ਭੁੰਚਹੁ ਭਾਈਹੋ ॥	ਸਿਰੀ ੫, ਅਸ ੨੯, ੪ : ੧	-	੭੩
ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ ॥	ਵਡ ੧, ਅਲਾ ੩, ੭ : ੧	-	੫੮੦
ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ ॥	ਰਾਮ ਸੁੰਦ, ਸਦ, ੪ : ੪	-	੯੨੩
ਤੁਹ ਕੁਟਹਿ ਮਨਮੁਖ ਕਰਮ ਕਰਹਿ ਭਾਈ ਪਲੈ ਕਿਛੂ ਨ ਪਾਇ ॥	ਸੋਰ ੩, ੮, ੨ : ੨	-	੬੦੩
ਤੂਹੀ ਸੁਆਮੀ ਅੰਤਰਜਾਮੀ ਤੂਹੀ ਵਸਹਿ ਸਾਧ ਕੈ ਸੰਗਾ ॥	ਬਿਲਾ ੫, ੧੦੧, ੧*: ੨	-	੮੨੪
ਤੁਹੀ ਦਰੀਆ ਤੁਹੀ ਕਰੀਆ ਤੁਝੈ ਤੇ ਨਿਸਤਾਰ ॥	ਗਉ ਕਬ, ਅਸ ੬੯, ੧ : ੨	-	੩੩੮
ਤੁਹੀਂ ਨਿਰੰਜਨੁ ਕਮਲਾ ਪਾਤੀ ॥	ਧਨਾ ਸੈਣ, ੨, ੨ : ੨	-	੬੯੫
ਤੁਹੀ ਮੁਕੰਦ ਜੋਗ ਜੁਗ ਤਾਰਿ ॥	ਗੋਂਡ ਰਵਿ, ੧, ੩ : ੪	-	੮੭੫
ਤੁਛ ਮਾਤ ਸੁਣਿ ਸੁਣਿ ਵਖਾਣਹਿ ॥	ਮਾਰੂ ੫, ਸੋਲਾ ੭, ੧੦ : ੨	-	੧੦੭੮
ਤੁਝਹਿ ਸੁਝੰਤਾ ਕਛੂ ਨਾਹਿ ॥	ਬਸੰ ਰਵਿ, ੧, ੧ : ੧	-	੧੧੯੬
ਤੁਝਹਿ ਚਰਨ ਅਰਬਿੰਦ ਭਵਨ ਮਨੁ ॥	ਆਸਾ ਰਵਿ, ੪, ੧*: ੧	-	੪੮੬
ਤੁਝਹਿ ਨ ਜੋਹੈ ਕੋ ਮੀਤ ਜਨ ਤੂੰ ਗੁਰ ਕਾ ਦਾਸ ॥	ਬਿਲਾ ੫, ੭੩, ੧*: ੧	-	੮੧੮
ਤੁਝਹਿ ਪੇਖਿ ਬਿਗਸੈ ਕਉਲਾਰੁ ॥	ਆਸਾ ੫, ੭੪, ੨ : ੨	-	੩੮੯
ਤੁਝ ਹੀ ਕੀਆ ਜੰਮਣ ਮਰਣਾ ॥	ਮਾਰੂ ੧, ਸੋਲਾ ੩, ੫ : ੧	-	੧੦੨੨
ਤੁਝ ਹੀ ਪੇਖਿ ਪੇਖਿ ਮਨੁ ਸਾਧਾਰਾ ॥	ਸੂਹੀ ੫, ੧੧, ੧ : ੨	-	੭੩੯
ਤੁਝ ਹੀ ਮਨ ਰਾਤੇ ਅਹਿਨਿਸਿ ਪਰਭਾਤੇ ਹਰਿ ਰਸਨਾ ਜਪਿ ਮਨ ਰੇ ॥	ਸੋਰ ੧, ੫, ੨ : ੨	-	੫੯੭
ਤੁਝ ਤੇ ਉਪਜਹਿ ਤੁਝ ਮਾਹਿ ਸਮਾਵਹਿ ॥	ਮਾਰੂ ੧, ਸੋਲਾ ੧੪, ੧੬ : ੨	-	੧੦੩੫
ਤੁਝ ਤੇ ਬਾਹਰਿ ਕਛੂ ਨ ਹੋਇ ॥	ਮਾਝ ੩, ਅਸ ੨੩, ੩ : ੧	-	੧੨੩
ਤੁਝ ਤੇ ਬਾਹਰਿ ਕਛੂ ਨ ਹੋਵੈ ਤੂੰ ਆਪੇ ਕਾਰੈ ਲਾਵਣਿਆ ॥	ਮਾਝ ੩, ਅਸ ੨੭, ੬ : ੩	-	੧੨੫
ਤੁਝ ਤੇ ਬਾਹਰਿ ਕਿਛੁ ਨਹੀ ਭਵ ਕਾਟਨਹਾਰੇ ॥	ਬਿਲਾ ੫, ੩੪, ੪ : ੧	-	੮੦੯
ਤੁਝ ਤੇ ਬਾਹਰਿ ਕਿਛੁ ਨ ਹੋਵੈ ਗੁਰਮੁਖਿ ਸੋਝੀ ਪਾਵਣਿਆ ॥	ਮਾਝ ੩, ਅਸ ੧੭, ੩ : ੩	-	੧੧੯
ਤੁਝ ਤੇ ਬਾਹਰਿ ਕਿਛੂ ਨ ਹੋਆ ਤਾ ਭੀ ਨਾਹੀ ਕਿਛੁ ਕਾੜਾ ॥	ਮਾਰੂ ੫, ਸੋਲਾ ੧੦, ੨ : ੩	-	੧੦੮੧
ਤੁਝ ਤੇ ਬਾਹਰਿ ਕਿਛੂ ਨ ਹੋਇ ॥	ਭੈਰ ੧, ੧, ੧ : ੧	-	੧੧੨੫
ਤੁਝ ਤੇ ਬਾਹਰਿ ਕਿਛੂ ਨ ਹੋਵੈ ਬਖਸੇ ਸਬਦਿ ਸੁਹਾਵਣਿਆ ॥	ਮਾਝ ੩, ਅਸ ੩੦, ੫ : ੩	-	੧੨੭
ਤੁਝ ਤੇ ਬਾਹਰਿ ਕੋਈ ਨਾਹਿ ॥	ਭੈਰ ੪, ੪, ੧ : ੨	-	੧੧੩੪

ਤੁਝ ਤੇ ਵਡਾ ਨਾਹੀ ਕੋਇ ॥	ਆਸਾ ੧, ੧੯, ੧ : ੫	-	੩੫੪
ਤੁਝ ਬਿਨੁ ਅਵਰੁ ਨਹੀ ਕੋ ਮੇਰਾ ॥	ਭੈਰ ੫, ੩੧, ੧ : ੪	-	੧੧੪੪
ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਰਿਆ ॥	ਆਸਾ ੫, ੧੦੯, ੧*: ੨	-	੩੯੮
ਤੁਝ ਬਿਨੁ ਅਵਰੁ ਨ ਕੋਈ ਮੇਰੇ ਠਾਕੁਰ ਹਰਿ ਜਪੀਐ ਵਡੇ ਕਰੰਮਾ ॥	ਬਿਲਾ ੪, ੨, ੨ : ੨	-	੭੯੯
ਤੁਝ ਬਿਨੁ ਅਵਰੁ ਨ ਕੋਈ ਮੇਰੇ ਪਿਆਰੇ ਤੁਝ ਬਿਨੁ ਅਵਰੁ ਨ ਕੋਇ ਹਰੇ ॥	ਆਸਾ ੧, ੨੨, ੧*: ੧	-	੩੫੫
ਤੁਝ ਬਿਨੁ ਅਵਰੁ ਨ ਜਾਣਾ ਮੇਰੇ ਸਾਹਿਬਾ ਗੁਣ ਗਾਵਾ ਨਿਤ ਤੇਰੇ ॥	ਬਿਲਾ ੧, ੨, ੩ : ੨	-	੭੯੫
ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ ॥	ਆਸਾ ੫, ੩੦, ੧ : ੧	-	੩੮੮
ਤੁਝ ਬਿਨੁ ਸੁਰਤਿ ਕਰੈ ਕੋ ਮੇਰੀ ਦਰਸਨੁ ਦੀਜੈ ਖੋਲ੍ਹਿ ਕਿਵਾਰ ॥	ਬਿਲਾ ਕਬ, ੭, ੧*: ੨	-	੮੫੬
ਤੁਝ ਬਿਨੁ ਕਵਨੁ ਹਮਾਰਾ ॥	ਗਉ ੫, ੧੨੮*, ੧*: ੧	-	੨੦੬
ਤੁਝ ਬਿਨੁ ਕਵਨੁ ਕਰੇ ਪ੍ਰਤਿਪਾਲਾ ॥	ਸੂਹੀ ੫, ੨, ੧*: ੨	-	੭੩੬
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥	ਗਉ ੫, ੧੨੯*, ੧*: ੧	-	੨੦੭
ਤੁਝ ਬਿਨੁ ਕੋਇ ਨ ਦੇਖਉ ਮੀਤੁ ॥	ਗਉ ੧, ਅਸ ੧, ੫ : ੧	-	੨੨੧
ਤੁਝ ਬਿਨੁ ਕੋ ਨਾਹੀ ਪ੍ਰਭ ਰਾਖਨਹਾਰਾ ਰਾਮ ॥	ਬਿਹਾ ੫, ੭, ੪ : ੧	-	੫੪੬
ਤੁਝ ਬਿਨੁ ਘਰੀ ਨ ਜੀਵਨਾ ਧ੍ਰਿਗੁ ਰਹਣਾ ਸੰਸਾਰਿ ॥	ਗਉ ੫, ੧੧੬*, ੧ : ੧	-	੨੦੩
ਤੁਝ ਬਿਨੁ ਠਾਕੁਰ ਕਵਨੁ ਹਮਾਰਾ ॥	ਸੂਹੀ ੫, ੩੧, ੧*: ੩	-	੭੪੩
ਤੁਝ ਬਿਨੁ ਠਾਕੁਰ ਕਿਸੈ ਨ ਭਾਵਉ ॥	ਬਸੰ ੧, ਅਸ ੩, ੮ : ੨	-	੧੧੮੯
ਤੁਝ ਬਿਨੁ ਦੂਜਾ ਅਵਰੁ ਨ ਕੋਈ ਸਭੁ ਤੇਰਾ ਖੇਲੁ ਅਖਾੜਾ ਜੀਉ ॥	ਮਾਝ ੫, ੩੧, ੨ : ੩	-	੧੦੩
ਤੁਝ ਬਿਨੁ ਦੂਜਾ ਅਵਰੁ ਨ ਕੋਈ ਭੂਲਹ ਚੂਕਹ ਪ੍ਰਭ ਤੇਰੇ ॥	ਰਾਮ ੫, ੩੭, ੧*: ੨	-	੮੯੪
ਤੁਝ ਬਿਨੁ ਦੂਜਾ ਕੋਇ ਨਾਹਿ ॥	ਬਸੰ ੫, ੪, ੪ : ੧	-	੧੧੮੧
ਤੁਝ ਬਿਨੁ ਦੂਜਾ ਕੋਈ ਨਾਹਿ ॥	ਆਸਾ ੪, ਸੋਪੁ ੨, ੨ : ੨	-	੧੧
ਤੁਝ ਬਿਨੁ ਦੂਜਾ ਕੋਈ ਨਾਹਿ ॥	ਆਸਾ ੪, ੫੩, ੨ : ੨	-	੩੬੫
ਤੁਝ ਬਿਨੁ ਦੂਜਾ ਨਹੀ ਠਾਉ ॥	ਬਸੰ ੫, ਅਸ ੨, ੭ : ੩	-	੧੧੯੩
ਤੁਝ ਬਿਨੁ ਦੂਜਾ ਨਾਹੀ ਕੋਇ ॥	ਆਸਾ ੧, ੮, ੩ : ੨	-	੩੫੧
ਤੁਝ ਬਿਨੁ ਦੂਜਾ ਨਾਹੀ ਕੋਇ ॥	ਸੂਹੀ ੫, ੨, ੧ : ੨	-	੭੩੬
ਤੁਝ ਬਿਨੁ ਦੂਜਾ ਨਾਹੀ ਥਾਉ ॥	ਮਲਾ ੫, ੨੦, ੨ : ੪	-	੧੨੭੦
ਤੁਝ ਬਿਨੁ ਨਾਹੀ ਕੋਇ ਬਿਨਉ ਮੋਹਿ ਸਾਰਿਆ ॥	ਜੈਤ ੫, ਵਾਰ, ੧੬ : ੪	-	੭੦੯
ਤੁਝ ਬਿਨੁ ਨਿਮਖੁ ਨ ਜਾਈ ਰਹਣਾ ॥	ਗਉ ੫, ੮੭, ੧ : ੪	-	੧੮੧
ਤੁਝ ਬਿਨੁ ਪਾਰਬ੍ਰਹਮ ਨਹੀ ਕੋਇ ॥	ਗਉ ੫, ੧੩੩, ੧*: ੧	-	੧੯੨
ਤੁਝ ਬਿਨਾ ਪ੍ਰਭ ਕਿਛੂ ਨ ਜਾਨੂ ॥	ਕਲਿ ੫, ੭, ੩ : ੧	-	੧੩੨੨
ਤੁਝ ਰਾਖਨਹਾਰੋ ਮੋਹਿ ਬਤਾਇ ॥	ਬਸੰ ਕਬ, ੪, ੪ : ੨	-	੧੧੯੪
ਤੁਝ ਪਹਿ ਨਉ ਨਿਧਿ ਤੂ ਕਰਣੈ ਜੋਗੁ ॥	ਰਾਮ ੧, ਅਸ ੨, ੮ : ੧	-	੯੦੩
ਤੁਝੁ ਊਪਰਿ ਮੇਰਾ ਹੈ ਮਾਣਾ ਤੂਹੈ ਮੇਰਾ ਤਾਣਾ ਰਾਮ ॥	ਸੂਹੀ ੫, ਛੰਤ ੪, ੩ : ੧	-	੭੭੯
ਤੁਝੁ ਸੇਵੀ ਤੁਝ ਤੇ ਪਤਿ ਹੋਇ ॥	ਗਉ ੩, ਅਸ ੭, ੫ : ੨	-	੨੩੨
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥	ਬਸੰ ਕਬ, ੪, ੨ : ੪	-	੧੧੯੪
ਤੁਝੁ ਬਿਨੁ ਅਵਰੁ ਨ ਕੋਈ ਬੀਆ ॥	ਮਾਰੂ ੫, ਸੋਲਾ ੮, ੧੪ : ੨	-	੧੦੭੯
ਤੁਝੈ ਨ ਲਾਗੈ ਤਾਤਾ ਝੋਲਾ ॥	ਗਉ ੫, ੭੯, ੧*: ੨	-	੧੭੯
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥	ਮਾਰੂ ੫, ਸੋਲਾ ੨, ੭ : ੩	-	੧੦੭੩
ਤੁਟੜੀਆ ਸਾ ਪ੍ਰੀਤਿ ਜੋ ਲਾਈ ਬਿਅੰਨ ਸਿਉ ॥	ਜੈਤ ੫, ਵਾਰ ੪ ਸ, ੫, ੨ : ੧	-	੭੦੬
ਤੁਠਾ ਸਚਾ ਪਾਤਿਸਾਹੁ ਤਾਪੁ ਗਇਆ ਸੰਸਾਰਾ ॥	ਸੂਹੀ ੫, ੪੭, ੧ : ੨	-	੭੪੬
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥	ਆਸਾ ੫, ੧੦੩, ੩ : ੨	-	੩੯੬
ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥	ਮਾਰੂ ੫, ਵਾਰ, ੨੩ : ੮	-	੧੧੦੨
ਤੁਧਹੁ ਭੁਲੇ ਸਿ ਜਮਿ ਜਮਿ ਮਰਦੇ ਤਿਨ ਕਦੇ ਨ ਚੁਕਨਿ ਹਾਵੇ ॥	ਰਾਮ ੫, ਵਾਰ ੯ ਸ, ੫, ੧ : ੨	-	੯੬੧
ਤੁਧਨੋ ਸੇਵਹਿ ਤੁਝੁ ਕਿਆ ਦੇਵਹਿ ਮਾਂਗਹਿ ਲੇਵਹਿ ਰਹਹਿ ਨਹੀ ॥	ਮਲਾ ੧, ੧, ੨ : ੧	-	੧੨੫੪
ਤੁਧਨੋ ਛੋਡਿ ਜਾਈਐ ਪ੍ਰਭ ਕੈਂ ਧਰਿ ॥	ਆਸਾ ੫, ੫, ੩ : ੧	-	੩੭੧
ਤੁਧਨੋ ਨਿਵਣੁ ਮੰਨਣੁ ਤੇਰਾ ਨਾਉ ॥	ਰਾਮ ੧, ੮, ੧ : ੧	-	੮੭੮
ਤੁਧੁ ਅਗੈ ਤੁਧੈ ਸਾਲਾਹੀ ਮੈ ਅੰਧੇ ਨਾਉ ਸੁਜਾਖਾ ॥	ਸਾਰ ੪, ਵਾਰ ੧੨ ਸ, ੧, ੧ : ੨	-	੧੨੪੨

ਤੁਧੁ ਭਾਵੈ ਤਾ ਆਣਹਿ ਰਾਸਿ ॥	ਸੂਹੀ ੫, ੨, ੪ : ੨	-	੭੩੭
ਤੁਧੁ ਭਾਵੈ ਤਾ ਸਚੁ ਵਖਾਣੀ ॥	ਗਉ ੫, ੮੩, ੨ : ੨	-	੧੮੦
ਤੁਧੁ ਭਾਵੈ ਤਾ ਸਤਿਗੁਰ ਮਇਆ ॥	ਗਉ ੫, ੮੩, ੨ : ੩	-	੧੮੦
ਤੁਧੁ ਭਾਵੈ ਤਾ ਗਾਵਾ ਬਾਣੀ ॥	ਗਉ ੫, ੮੩, ੨ : ੧	-	੧੮੦
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥	ਸੂਹੀ ੫, ੫੫, ੧*: ੨	-	੭੪੯
ਤੁਧੁ ਭਾਵੈ ਤਾ ਬਖਸਿ ਲੈਹਿ ਖੋਟੇ ਸੰਗਿ ਖਰੇ ॥	ਗਉ ੫, ਬਾਅ, ੫੨ : ੭	-	੨੬੧
ਤੁਧੁ ਭਾਵੈ ਤਾ ਵਾਵਹਿ ਗਾਵਹਿ ਤੁਧੁ ਭਾਵੈ ਜਲਿ ਨਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੧	-	੧੪੪
ਤੁਧੁ ਭਾਵੈ ਤਿਵੈ ਰਜਾਇ ਭਰਮੁ ਭਉ ਭੰਜਨਾ ॥	ਸੂਹੀ ੧, ਅਸ ੫, ੩ : ੨	-	੭੫੨
ਤੁਧੁ ਭਾਵੈ ਤੂ ਮਨਿ ਵਸਹਿ ਨਦਰੀ ਕਰਮਿ ਵਿਸੇਖੁ ॥	ਮਾਰੂ ੧, ਅਸ ੩, ੫ : ੩	-	੧੦੧੦
ਤੁਧੁ ਭਾਵੈ ਤੇਰੀ ਬੰਦਗੀ ਤੂ ਗੁਣੀ ਗਹੀਰਾ ॥	ਤਿਲੰ ੪, ਅਸ ੨, ੨੧ : ੨	-	੭੨੬
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥	ਆਸਾ ੧, ਸੋਦ ੨, ੩ : ੩	-	੯
ਤੁਧੁ ਵਿਣੁ ਸਿਧੀ ਕਿਨੈ ਨ ਪਾਈਆ ॥	ਆਸਾ ੧, ੧, ੩ : ੩	-	੩੪੯
ਤੁਧੁ ਵਿਣੁ ਨਾਹੀ ਕੋਈ ਮੇਰਾ ॥	ਮਾਰੂ ੫, ਸੋਲਾ ੧੩, ੧੫ : ੧	-	੧੦੮੫
ਤੁਧੁ ਰੂਪੁ ਨ ਰੇਖਿਆ ਜਾਤਿ ਤੂ ਵਰਨਾ ਬਾਹਰਾ ॥	ਮਾਰੂ ੫, ਵਾਰ, ੫ : ੧	-	੧੦੯੬
ਤੁਮ ਸਭ ਸਾਜੇ ਸਾਜਿ ਨਿਵਾਜੇ ਜੀਉ ਪਿੰਡੁ ਦੇ ਪ੍ਰਾਨਾ ॥	ਸੋਰ ੫, ੧੭, ੨ : ੧	-	੬੧੩
ਤੁਮ ਸਮਸਰਿ ਅਵਰੁ ਕੋ ਨਾਹੀ ॥	ਆਸਾ ੧, ਅਸ ੯, ੬ : ੪	-	੪੧੬
ਤੁਮ ਸਮਸਰਿ ਨਾਹੀ ਦਇਆਲੁ ਮੋਹਿ ਸਮਸਰਿ ਪਾਪੀ ॥	ਬਿਲਾ ਕਬ, ੩, ੪ : ੨	-	੮੫੬
ਤੁਮ ਸਮਰਥ ਅਗਨਤ ਅਪਾਰੇ ॥	ਗਉ ੫, ਬਾਅ, ੪੮ : ੬	-	੨੬੦
ਤੁਮ ਸਮਰਥ ਅਪਾਰ ਅਤਿ ਊਚੇ ਸੁਖਦਾਤੇ ਪ੍ਰਭ ਪ੍ਰਾਨ ਅਧੋਰੀ ॥	ਗਉ ੫, ੧੩੪*, ੪ : ੧	-	੨੦੮
ਤੁਮ ਸਮਰਥ ਸਦਾ ਸੁਖਦਾਤੇ ॥	ਮਾਝ ੫, ੧੮, ੨ : ੨	-	੯੯
ਤੁਮ ਸਮਰਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ॥	ਸਾਰ ੫, ੬੫, ੧*: ੨	-	੧੨੧੭
ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੋ ਕਉ ਕੀਜੈ ਦਾਨੁ ਹਰਿ ਨਿਮਘਾ ॥	ਸੂਹੀ ੪, ੨, ੪ : ੧	-	੭੩੧
ਤੁਮ ਸਰਣਾਗਤਿ ਪ੍ਰਤਿਪਾਲਕ ਸੁਆਮੀ ਹਮ ਰਾਖਹੁ ਵਡ ਪਾਪਗੇ ॥	ਨਟ ੪, ੪, ੧ : ੨	-	੯੭੬
ਤੁਮ ਸਰਣਾਗਤਿ ਰਹਉ ਸੁਭਾਉ ॥	ਰਾਮ ੧, ਅਸ ੬, ੭ : ੨	-	੯੦੬
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥	ਸੋਰ ਰਵਿ, ੬, ੫ : ੨	-	੬੫੯
ਤੁਮ ਸਰਿ ਅਵਰੁ ਨ ਕੋਇ ਆਇਆ ਜਾਇਸੀ ਜੀਉ ॥	ਧਨਾ ੧, ਛੰਤ ੨, ੨ : ੧	-	੬੮੮
ਤੁਮ ਸਾਚੇ ਹਮ ਤੁਮ ਹੀ ਰਾਚੇ ਸਬਦਿ ਭੇਦਿ ਫੁਨਿ ਸਾਚੇ ॥	ਸੋਰ ੧, ੫, ੩ : ੧	-	੫੯੭
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥	ਸੋਰ ਰਵਿ, ੫, ੩ : ੨	-	੬੫੯
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥	ਸੋਰ ਰਵਿ, ੫, ੧*: ੨	-	੬੫੮
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥	ਤੁਖਾ ੪, ਛੰਤ ੨, ੨ : ੧	-	੧੧੧੪
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥	ਤੁਖਾ ੪, ਛੰਤ ੨, ੨ : ੬	-	੧੧੧੪
ਤੁਮ ਸੁਖਦਾਈ ਪੁਰਖ ਬਿਧਾਤੇ ਤੁਮ ਰਾਖਹੁ ਅਪੁਨੇ ਬਾਲਾ ॥	ਸੋਰ ੫, ੧੭, ੩ : ੨	-	੬੧੩
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥	ਸੋਰ ਰਵਿ, ੫, ੪ : ੨	-	੬੫੯
ਤੁਮ ਹਰਿ ਸਰਵਰ ਅਤਿ ਅਗਾਹ ਹਮ ਲਹਿ ਨ ਸਕਹਿ ਅੰਤੁ ਮਾਤੀ ॥	ਧਨਾ ੪, ੫, ੨ : ੧	-	੬੬੮
ਤੁਮ ਹਰਿ ਸੇਤੀ ਰਾਤੇ ਸੰਤਹੁ ॥	ਗਉ ੫, ੧੩੫*, ੧*: ੧	-	੨੦੯
ਤੁਮ ਹਰਿ ਦਾਤੇ ਸਮਰਥ ਸੁਆਮੀ ਇਕੁ ਮਾਗਉ ਤੁਝ ਪਾਸਹੁ ਹਰਿ ਦਾਨੈ ॥	ਕਲਿ ੪, ੫, ੪ : ੧	-	੧੩੨੦
ਤੁਮਹਿ ਸੁ ਕੰਤ ਨਾਰਿ ਹਮ ਸੋਈ ॥	ਆਸਾ ਕਬ, ੩੫, ੩ : ੨	-	੪੮੪
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥	ਸਾਰ ੫, ੫੬, ੨ : ੧	-	੧੨੧੫
ਤੁਮਹਿ ਛਡਾਇ ਲੀਓ ਜਨੁ ਅਪਨਾ ॥	ਸੂਹੀ ੫, ੨੮, ੧*: ੧	-	੭੪੨
ਤੁਮਹਿ ਛਡਾਵਹੁ ਛੁਟਕਹਿ ਬੰਧ ॥	ਰਾਮ ੫, ੨੩, ੪ : ੩	-	੮੯੦
ਤੁਮਹਿ ਛੋਡਿ ਜਾਨਉ ਨਹੀ ਦੂਜੀ ॥	ਭੈਰ ਕਬ, ੧, ੨ : ੨	-	੧੧੫੭
ਤੁਮਹਿ ਪਛਾਨੂ ਸਾਕੁ ਤੁਮਹਿ ਸੰਗਿ ਰਾਖਨਹਾਰ ਤੁਮੈ ਜਗਦੀਸ ॥	ਸਾਰ ੫, ੧੨੮, ੧*: ੨	-	੧੨੨੮
ਤੁਮਹਿ ਪਠਾਏ ਤਾ ਜਗ ਮਹਿ ਆਏ ॥	ਮਾਰੂ ੫, ਸੋਲਾ ੧੦, ੨ : ੧	-	੧੦੮੧
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥	ਸਾਰ ੫, ੫੬, ੨ : ੨	-	੧੨੧੫
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥	ਸਾਰ ੫, ੫੬, ੧ : ੧	-	੧੨੧੫
ਤੁਮ ਹੀ ਸੁੰਦਰ ਤੁਮਹਿ ਸਿਆਨੇ ਤੁਮ ਹੀ ਸੁਘਰ ਸੁਜਾਨਾ ॥	ਸਾਰ ੫, ੨੯, ੧ : ੧	-	੧੨੧੦
ਤੁਮ ਹੀ ਸੁੰਦਰਿ ਤੁਮਹਿ ਸੁਹਾਗੁ ॥	ਆਸਾ ੫, ੫੨, ੨ : ੧	-	੩੮੪

ਤੁਮ ਹੀ ਕਾਰਨ ਕਰਨ ॥	ਰਾਮ ੫, ੪੪, ੨ : ੧	੮੯੬
ਤੁਮ ਹੀ ਦੀਏ ਅਨਿਕ ਪ੍ਰਕਾਰਾ ਤੁਮ ਹੀ ਦੀਏ ਮਾਨ ॥	ਸਾਰ ੫, ੬੪, ੧ : ੧	੧੨੧੬
ਤੁਮ ਹੀ ਨਾਇਕ ਤੁਮ੍ਹਹਿ ਛਤ੍ਰਪਤਿ ਤੁਮ ਪੂਰਿ ਰਹੇ ਭਗਵਾਨਾ ॥	ਸਾਰ ੫, ੨੯, ੨ : ੧	੧੨੧੦
ਤੁਮ ਹੀ ਪੇਖਿ ਪੇਖਿ ਮਨੁ ਬਿਗਸਾਰੇ ॥	ਸੂਹੀ ੫, ੧੫, ੧*: ੨	੭੪੦
ਤੁਮ ਹੋਹੁ ਸੁਜਾਖੇ ਲੇਹੁ ਪਛਾਣਿ ॥	ਬਸੰ ੧, ਅਸ ੫, ੧੦ : ੨	੧੧੯੦
ਤੁਮ ਕਉ ਦੁਖੁ ਨਹੀ ਭਾਈ ਮੀਤ ॥	ਆਸਾ ੫, ੬੨, ੩ : ੨	੩੮੬
ਤੁਮ ਕਹੀਅਤ ਹੌ ਜਗਤ ਗੁਰ ਸੁਆਮੀ ॥	ਜੈਤ ਰਵਿ, ੧, ੧ : ੧	੭੧੦
ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥	ਗਉ ਕਬ, ੭, ੩ : ੧	੩੨੪
ਤੁਮ ਕਰਹੁ ਭਲਾ ਹਮ ਭਲੋ ਨ ਜਾਨਹ ਤੁਮ ਸਦਾ ਸਦਾ ਦਇਆਲਾ ॥	ਸੋਰ ੫, ੧੭, ੩ : ੧	੬੧੩
ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪੁਰੇ ਜੰਤਰੀਆ ॥	ਸਾਰ ੫, ੪੫, ੨ : ੧	੧੨੧੩
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥	ਗਉ ੧, ਸੋਹ ੧, ੧*: ੧	੧੨
ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ॥	ਗਉ ੧, ੨੦, ੧*: ੧	੧੫੭
ਤੁਮ ਘਰਿ ਆਵਹੁ ਮੇਰੇ ਮੀਤ ॥	ਧਨਾ ੫, ੨੮, ੧*: ੧	੬੭੮
ਤੁਮ ਘਰਿ ਲਾਖ ਕੋਟਿ ਅਸ੍ਵ ਹਸਤੀ ਹਮ ਘਰਿ ਏਕੁ ਮੁਰਾਰੀ ॥	ਗਉ ਕਬ, ਅਸ ੫੮, ੪ : ੨	੩੩੬
ਤੁਮ ਘਰਿ ਲਾਲਨੁ ਤੁਮ ਘਰਿ ਭਾਗੁ ॥	ਆਸਾ ੫, ੫੨, ੨ : ੨	੩੮੪
ਤੁਮ ਚੰਦਨ ਹਮ ਇਰੰਡ ਬਾਪੁਰੇ ਸੰਗਿ ਤੁਮਾਰੇ ਬਾਸਾ ॥	ਆਸਾ ਰਵਿ, ੩, ੧ : ੧	੪੮੬
ਤੁਮ ਜਲ ਨਿਧਿ ਹਰਿ ਮਾਨ ਸਰੋਵਰ ਜੋ ਸੇਵੈ ਸਭ ਫਲਨੇ ॥	ਨਟ ੪, ੬, ੪ : ੧	੯੭੭
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥	ਕਾਨ ੪, ਵਾਰ, ੫ : ੪	੧੩੧੫
ਤੁਮ ਤਉ ਰਾਖਨਹਾਰ ਦਇਆਲ ॥	ਧਨਾ ੫, ੩੮, ੧*: ੧	੬੮੦
ਤੁਮ ਤੇ ਉਪਜਿਓ ਭਗਤੀ ਭਾਉ ॥	ਰਾਮ ੧, ਅਸ ੬, ੭ : ੩	੯੦੬
ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤੁ ਪਛਾਨਿਓ ॥	ਸਾਰ ੫, ੬੨, ੨ : ੧	੧੨੧੬
ਤੁਮ ਤੇ ਹੋਇ ਸੁ ਆਗਿਆਕਾਰੀ ॥	ਗਉ ੫, ਸੁਖ ੪, ੮ : ੮	੨੬੮
ਤੁਮ ਤੇ ਭਿੰਨ ਨਹੀ ਕਿਛੁ ਹੋਇ ॥	ਗਉ ੫, ਸੁਖ ੨੨, ੧ : ੫	੨੯੨
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥	ਗਉ ੪, ੫੫, ੩ : ੧	੧੬੯
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥	ਗਉ ੪, ੫੬, ੧ : ੧	੧੬੯
ਤੁਮ ਦਾਤਾਰ ਵਡੇ ਪ੍ਰਭ ਸੰਮ੍ਰਥ ਮਾਗਨ ਕਉ ਦਾਨੁ ਆਏ ॥	ਮਾਰੂ ੫, ੩, ੩ : ੨	੯੯੯
ਤੁਮ ਦਾਤੇ ਤੁਮ ਪੁਰਖ ਬਿਧਾਤੇ ॥	ਮਾਝ ੫, ੧੮, ੨ : ੧	੯੯
ਤੁਮ ਦਾਤੇ ਤੁਮ ਪੁਰਖ ਬਿਧਾਤੇ ਤੁਧੁ ਜੇਵਡੁ ਅਵਰੁ ਨ ਸੁਣਾ ਜੀਉ ॥	ਮਾਝ ੫, ੧੮, ੩ : ੩	੯੯
ਤੁਮ ਦਾਤੇ ਹਮ ਸਦਾ ਭਿਖਾਰੀ ॥	ਭੈਰ ਕਬ, ੧੫, ੪ : ੧	੧੧੬੧
ਤੁਮ ਦਾਤੇ ਠਾਕੁਰ ਪ੍ਰਤਿਪਾਲਕ ਨਾਇਕ ਖਸਮ ਹਮਾਰੇ ॥	ਧਨਾ ੫, ੧੨, ੧ : ੧	੬੭੩
ਤੁਮ ਦਾਤੇ ਪ੍ਰਭ ਦੇਨਹਾਰ ॥	ਬਸੰ ੫, ੬, ੧*: ੧	੧੧੮੧
ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥	ਰਾਮ ੫, ੬, ੨ : ੨	੮੮੪
ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨਨ੍ਹ ਸੁਨੀਅਤੁ ਸੁਜਸੁ ਤੁਮ੍ਹਾਰ ॥	ਬਿਲਾ ਕਬ, ੭, ੧ : ੧	੮੫੬
ਤੁਮ ਨਿਧਾਨ ਅਟਲ ਸੁਲਿਤਾਨ ਜੀਅ ਜੰਤ ਸਭਿ ਜਾਚੈ ॥	ਸੋਰ ੫, ੧੭, ੪ : ੧	੬੧੩
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥	ਸਾਰ ੫, ੫੬, ੧ : ੨	੧੨੧੫
ਤੁਮ ਪਵਿਤ੍ਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰਿ ਮਿਲਹ ਜੂਠਾਰੀ ॥	ਦੇਵ ੪, ੫, ੧ : ੧	੫੨੮
ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥	ਰਾਮ ੫, ੬, ੪ : ੧	੮੮੪
ਤੁਮ ਬਡ ਦਾਤੇ ਜੀਅ ਜੀਅਨ ਕੇ ਤੁਮ ਜਾਨਹੁ ਹਮ ਬਿਰਥੇ ॥	ਕਲਿ ੪, ੩, ੨ : ੨	੧੩੨੦
ਤੁਮ ਬਡ ਦਾਤੇ ਦੇ ਰਹੇ ॥	ਬਸੰ ੫, ੭, ੧ : ੧	੧੧੮੧
ਤੁਮ ਮਖਤੂਲ ਸੁਪੇਦ ਸਪੀਅਲ ਹਮ ਬਪੁਰੇ ਜਸ ਕੀਰਾ ॥	ਆਸਾ ਰਵਿ, ੩, ੨ : ੧	੪੮੬
ਤੁਮ ਮਨਿ ਵਸੇ ਤਉ ਦੂਖੁ ਨ ਲਾਗੈ ॥	ਗਉ ੫, ੧੩੩, ੨ : ੧	੧੯੨
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ॥	ਗਉ ੫, ਸੁਖ ੪, ੮ : ੩	੨੬੮
ਤੁਮ ਮਿਹਰਵਾਨ ਦਾਸ ਹਮ ਦੀਨਾ ॥	ਵਡ ੫, ੨, ੪ : ੧	੫੬੨
ਤੁਮ ਮਿਲਹੁ ਪ੍ਰਭ ਸਭਾਗੇ ॥	ਬਸੰ ੫, ੧੮, ੧*: ੪	੧੧੮੫
ਤੁਮ ਰਵਹੁ ਗੋਬਿੰਦੈ ਰਵਣ ਜੋਗੁ ॥	ਬਸੰ ੫, ੧੪, ੧*: ੧	੧੧੮੪
ਤੁਮਰਾ ਦੀਆ ਪੈਨ੍ਹਉ ਖਾਈਂ ॥	ਆਸਾ ੫, ੬੦, ੨ : ੧	੩੮੬
ਤੁਮਰਾ ਮਰਮੁ ਤੁਮਾ ਹੀ ਜਾਨਿਆ ਤੁਮ ਪੂਰਨ ਪੁਰਖ ਬਿਧਾਤੇ ॥	ਗਉ ੫, ੧੩੫*, ੧ : ੧	੨੦੯

ਤੁਮਰੀ ਉਪਮਾ ਤੁਮ ਹੀ ਪ੍ਰਭ ਜਾਨਹੁ ਹਮ ਕਹਿ ਨ ਸਕਹਿ ਹਰਿ ਗੁਨੇ ॥	ਨਟ ੪, ੫, ੨ : ੧	-	੯੭੬
ਤੁਮਰੀ ਓਟ ਤੁਮਾਰੀ ਆਸਾ ॥	ਆਸਾ ੫, ੩੦, ੧*: ੧	-	੩੭੮
ਤੁਮਰੀ ਆਸ ਪਿਆਸਾ ਤੁਮਰੀ ਤੁਮ ਹੀ ਸੰਗਿ ਮਨੁ ਲੀਨਾ ਜੀਉ ॥	ਮਾਝ ੫, ੨੧, ੧ : ੩	-	੧੦੦
ਤੁਮਰੀ ਸੰਗਤਿ ਹਰਿ ਕੋ ਕੋ ਨ ਉਧਰਿਓ ਪ੍ਰਭ ਕੀਏ ਪਤਿਤ ਪਵਗੇ ॥	ਨਟ ੪, ੪, ੨ : ੧	-	੯੭੬
ਤੁਮਹੀ ਸਰਣਿ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ॥	ਧਨਾ ੫, ੧੨, ੩ : ੧	-	੬੭੪
ਤੁਮਰੀ ਸੇਵਾ ਕਉਨ ਕਉਨ ਨ ਤਾਰੇ ॥	ਆਸਾ ੫, ੬੩, ੧*: ੨	-	੩੮੬
ਤੁਮਰੀ ਕ੍ਰਿਪਾ ਤੇ ਸਦਾ ਸੁਖੁ ਹੋਇ ॥	ਗਉ ੫, ੧੩੩, ੧*: ੨	-	੧੯੨
ਤੁਮਰੀ ਕ੍ਰਿਪਾ ਤੇ ਸਭ ਫਲ ਪਾਏ ਰਸਕਿ ਰਾਮ ਨਾਮ ਧਿਆਏ ॥	ਸਾਰ ੫, ੧੧੫, ੧ : ੨	-	੧੨੨੬
ਤੁਮਰੀ ਕ੍ਰਿਪਾ ਤੇ ਸਭੁ ਕੋ ਅਪਨਾ ਮਨ ਮਹਿ ਇਹੈ ਬੀਚਾਰਿਓ ॥	ਦੇਵ ੫, ੬, ੧*: ੨	-	੫੨੯
ਤੁਮਰੀ ਕ੍ਰਿਪਾ ਤੇ ਸੁਖ ਘਨੇਰੇ ॥	ਗਉ ੫, ੧੩੫, ੨ : ੨	-	੧੯੩
ਤੁਮਰੀ ਕ੍ਰਿਪਾ ਤੇ ਹੋਇ ਪ੍ਰਗਾਸਾ ਸਰਬ ਮਇਆ ਪ੍ਰਤਿਪਾਲਾ ਜੀਉ ॥	ਮਾਝ ੫, ੩੩, ੩ : ੩	-	੧੦੪
ਤੁਮਰੀ ਕ੍ਰਿਪਾ ਤੇ ਜਪੀਐ ਨਾਉ ॥	ਗਉ ੫, ੧੩੩, ੧ : ੧	-	੧੯੨
ਤੁਮਰੀ ਕ੍ਰਿਪਾ ਤੇ ਤੁਧੁ ਪਛਾਣਾ ॥	ਮਾਝ ੫, ੩੧, ੨ : ੧	-	੧੦੩
ਤੁਮਰੀ ਕ੍ਰਿਪਾ ਤੇ ਤੁਮ ਸਰਣਾਇਆ ॥	ਮਾਰੂ ੫, ਸੋਲਾ ੭, ੧੪ : ੨	-	੧੦੭੮
ਤੁਮਰੀ ਕ੍ਰਿਪਾ ਤੇ ਦਰਗਹ ਥਾਉ ॥	ਗਉ ੫, ੧੩੩, ੧ : ੨	-	੧੯੨
ਤੁਮਰੀ ਕ੍ਰਿਪਾ ਤੇ ਭ੍ਰਮੁ ਭਉ ਭਾਗੈ ॥	ਗਉ ੫, ੧੩੩, ੨ : ੨	-	੧੯੨
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥	ਗਉ ੫, ੧੩੦*, ੧ : ੨	-	੨੦੭
ਤੁਮਰੀ ਕ੍ਰਿਪਾ ਤੇ ਲਾਗੀ ਪ੍ਰੀਤਿ ॥	ਰਾਮ ੫, ਅਸ ੪, ੭ : ੧	-	੯੧੫
ਤੁਮਰੀ ਕ੍ਰਿਪਾ ਮਹਿ ਸੁਖ ਘਨੇਰੇ ॥	ਗਉ ੫, ਸੁਖ ੪, ੮ : ੪	-	੨੬੮
ਤੁਮਰੀ ਗਤਿ ਮਿਤਿ ਤੁਮ ਹੀ ਜਾਨਹੁ ਜੀਉ ਪਿੰਡੁ ਸਭੁ ਤੁਮਰੋ ਮਾਲ ॥	ਬਿਲਾ ੫, ੧੨੧, ੧ : ੨	-	੮੨੮
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ॥	ਗਉ ੫, ਸੁਖ ੪, ੮ : ੯	-	੨੬੮
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ ਸੇ ਸੇਵਕ ਜਿਨ ਭਾਗ ਮਥੋਰੀ ॥	ਗਉ ੫, ੧੩੪*, ੧ : ੨	-	੨੦੮
ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮਾਰੀ ਆਹਿਓ ॥	ਕਾਨ ੫, ੨੬, ੧*: ੨	-	੧੩੦੩
ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥	ਕਾਨ ੪, ੭, ੧ : ੨	-	੧੨੯੬
ਤੁਮਰੀ ਥਾਹ ਪਾਈ ਨਹੀ ਪਾਵੈ ਜਨ ਨਾਨਕ ਕੇ ਪ੍ਰਭ ਵਡਨੇ ॥	ਨਟ ੪, ੫, ੪ : ੨	-	੯੭੬
ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ ॥	ਕਾਨ ੫, ੯, ੨ : ੧	-	੧੨੯੯
ਤੁਮਰੀ ਬਿਧਿ ਤੁਮ ਹੀ ਜਾਨਹੁ ਤੁਮ ਜਲ ਹਮ ਮੀਨਾ ॥	ਮਾਰੂ ੫, ੨੨, ੨ : ੨	-	੧੦੦੫
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥	ਪ੍ਰਭਾ ੫, ੨, ੧*: ੧	-	੧੩੩੭
ਤੁਮਰੀ ਮਇਆ ਤੇ ਕਮਲ ਬਿਗਾਸੁ ॥	ਭੈਰ ੫, ੩੧, ੩ : ੪	-	੧੧੪੪
ਤੁਮਰੀ ਮਹਿਮਾ ਬਰਨਿ ਨ ਸਾਕਉ ਤੂੰ ਠਾਕੁਰ ਊਚ ਭਗਵਾਨਾ ॥	ਸੂਹੀ ੪, ੧੨, ੧ : ੨	-	੭੩੫
ਤੁਮਰੇ ਕਰਤਬ ਤੁਮ ਹੀ ਜਾਨਹੁ ਤੁਮਰੀ ਓਟ ਗੋਪਾਲਾ ਜੀਉ ॥	ਮਾਝ ੫, ੩੩, ੧ : ੩	-	੧੦੪
ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰੁ ਬੋਲਹ ਤਬ ਬਿਸਮੁ ਹੋਇ ਜਾਇ ॥	ਗਉ ੪, ੪੯, ੩ : ੧	-	੧੬੭
ਤੁਮਰੋ ਹੋਇ ਸੁ ਤੁਝਹਿ ਸਮਾਵੈ ॥	ਬਸੰ ੧, ਅਸ ੪, ੭ : ੪	-	੧੧੮੯
ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥	ਕਾਨ ੪, ੭, ੧ : ੧	-	੧੨੯੬
ਤੁਮਰੇ ਗੁਨ ਤੁਮ ਹੀ ਪ੍ਰਭ ਜਾਨਹੁ ਹਮ ਪਰੇ ਹਾਰਿ ਤੁਮ ਸਰਨਭਾ ॥	ਪ੍ਰਭਾ ੪, ੬, ੪ : ੧	-	੧੩੩੭
ਤੁਮਰੇ ਗੁਨ ਪ੍ਰਭ ਕਹਿ ਨ ਸਕਹਿ ਹਮ ਤੁਮ ਵਡ ਵਡ ਪੁਰਖ ਵਡਗੇ ॥	ਨਟ ੪, ੪, ੪ : ੧	-	੯੭੬
ਤੁਮਰੇ ਜਨ ਤੁਮ ਹੀ ਤੇ ਜਾਨੇ ਪ੍ਰਭ ਜਾਨਿਓ ਜਨ ਤੇ ਮੁਖਫਾ ॥	ਪ੍ਰਭਾ ੪, ੫, ੪ : ੧	-	੧੩੩੬
ਤੁਮਰੇ ਜਨ ਤੁਮ ਹੀ ਪ੍ਰਭ ਕੀਏ ਹਰਿ ਰਾਖਿ ਲੇਹੁ ਆਪਨ ਅਪਨਾਕ ॥	ਕਾਨ ੪, ੪, ੪ : ੧	-	੧੨੯੫
ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥	ਕਾਨ ੪, ੮, ੧ : ੨	-	੧੨੯੬
ਤੁਮਰੇ ਦੋਖੀ ਹਰਿ ਆਪਿ ਨਿਵਾਰੇ ਅਪਦਾ ਭਈ ਬਿਤੀਤ ॥	ਧਨਾ ੫, ੨੮, ੧*: ੨	-	੬੭੮
ਤੁਮਰੇ ਭਜਨ ਕਟਹਿ ਜਮ ਫਾਂਸਾ ॥	ਸੋਰ ਰਵਿ, ੫, ੫ : ੧	-	੬੫੯
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥	ਗਉ ੫, ੧੩੦*, ੨ : ੨	-	੨੦੭
ਤੁਮਰੋ ਦੂਧੁ ਬਿਦਰ ਕੋ ਪਾਨੋ ਅੰਮ੍ਰਿਤੁ ਕਰੁ ਮੈ ਮਾਨਿਆ ॥	ਮਾਰੂ ਕਬ, ੯, ੧ : ੨	-	੧੧੦੫

ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ ॥	ਕਾਨ ੫, ੯, ੧ : ੨	-	੧੨੯੯
ਤੁਮ ਰੋਵਹੁਗੇ ਓਸ ਨੋ ਤੁਮ੍ ਕਉ ਕਉਣੁ ਰੋਈ ॥	ਆਸਾ ੧, ਅਸ ੧੩, ੩ : ੨	-	੪੧੮
ਤੁਮ ਲਾਵਹੁ ਤਉ ਲਾਗਹ ਸੇਵ ॥	ਗਉ ੫, ੮੩, ੧*: ੧	-	੧੮੦
ਤੁਮ ਵਡ ਅਗਮ ਅਗਾਧਿ ਬੋਧਿ ਪ੍ਰਭ ਮਤਿ ਦੇਵਹੁ ਹਰਿ ਪ੍ਰਭ ਲਹੇ ॥	ਪ੍ਰਭਾ ੪, ੪, ੪ : ੧	-	੧੩੩੬
ਤੁਮ ਵਡ ਪੁਰਖ ਦੀਨ ਦੁਖ ਭੰਜਨ ਹਰਿ ਦੀਓ ਨਾਮੁ ਮੁਖੇ ॥	ਨਟ ੪, ੩, ੧ : ੨	-	੯੭੬
ਤੁਮ ਵਡ ਪੁਰਖ ਵਡ ਅਗਮ ਅਗੋਚਰ ਤੁਮ ਆਪੇ ਆਪਿ ਅਪਾਰੀ ॥	ਧਨਾ ੪, ੬, ੪ : ੧	-	੬੬੮
ਤੁਮ ਵਡੇ ਵਡੇ ਵਡ ਊਚੇ ਹਉ ਇਤਨੀਕ ਲਹੁਰੀਆ ਰਾਮ ॥	ਸੂਹੀ ੫, ਛੰਤ ੪, ੨ : ੨	-	੭੭੯
ਤੁਮੀ ਤੁਮਾ ਵਿਸੁ ਅਕੁ ਧਤੂਰਾ ਨਿਮੁ ਫਲੁ ॥	ਮਾਝ ੧, ਵਾਰ ੨੧ ਸ. ੧, ੧ : ੧	-	੧੪੭
ਤੁਮ੍ ਸਮਰਥ ਅਕਥ ਅਗੋਚਰ ਰਵਿਆ ਏਕੁ ਮੁਰਾਰੀ ॥	ਰਾਮ ੫, ਅਸ ੮, ੬ : ੧	-	੯੧੬
ਤੁਮ੍ ਸਮਰਥਾ ਕਾਰਨ ਕਰਨ ॥	ਬਿਲਾ ੫, ੧੧੮, ੧*: ੧	-	੮੨੮
ਤੁਮ੍ ਸਾਚੁ ਧਿਆਵਹੁ ਮੁਗਧ ਮਨਾ ॥	ਬਸੰ ੩, ੧੪, ੧*: ੧	-	੧੧੭੬
ਤੁਮ੍ ਸੁਖਦਾਤੇ ਪੁਰਖ ਸੁਭਾਈ ॥	ਸੂਹੀ ੫, ੭, ੪*: ੨	-	੭੩੮
ਤੁਮ੍ ਹਰਿ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਰਾਸਿ ਦੇਨ ॥	ਕਾਨ ੪, ੨, ੪ : ੧	-	੧੨੯੫
ਤੁਮ੍ ਹੀ ਜਾਨਹੁ ਅਪਨੀ ਪੂਜਾ ॥	ਬਿਲਾ ੫, ੧੫, ੨ : ੨	-	੮੦੫
ਤੁਮ੍ ਕਰਹੁ ਦਇਆ ਮੇਰੇ ਸਾਈ ॥	ਧਨਾ ੫, ੧੦, ੧*: ੧	-	੬੭੩
ਤੁਮ੍ ਗਉਹਰ ਅਤਿ ਗਹਿਰ ਗੰਭੀਰਾ ਤੁਮ ਪਿਰ ਹਮ ਬਹੁਰੀਆ ਰਾਮ ॥	ਸੂਹੀ ੫, ਛੰਤ ੪, ੨ : ੧	-	੭੭੯
ਤੁਮ੍ ਚੇ ਪਾਰਸੁ ਹਮ ਚੇ ਲੋਹਾ ਸੰਗੇ ਕੰਚਨੁ ਭੈਇਲਾ ॥	ਪ੍ਰਭਾ ਨਾਮ, ੨, ੩ : ੧	-	੧੩੫੧
ਤੁਮ੍ ਜਲ ਨਿਧਿ ਹਮ ਮੀਨੇ ਤੁਮਰੇ ਤੇਰਾ ਅੰਤੁ ਨ ਕਤਹੂ ਪਾਇਆ ॥	ਕਲਿ ੪, ੧, ੩ : ੨	-	੧੩੧੯
ਤੁਮ੍ ਜੁ ਕਹਤ ਹਉ ਨੰਦ ਕੋ ਨੰਦਨੁ ਨੰਦ ਸੁ ਨੰਦਨੁ ਕਾ ਕੋ ਰੇ ॥	ਗਉ ਕਬ, ਅਸ ੭੦, ੧*: ੧	-	੩੩੮
ਤੁਮ੍ ਜੁ ਨਾਇਕ ਆਛਹੁ ਅੰਤਰਜਾਮੀ ॥	ਸਿਰੀ ਰਵਿ, ੧, ੨ : ੧	-	੯੩
ਤੁਮ੍ ਤਉ ਜਾਚੇ ਭੂਪਤਿ ਰਾਜੇ ਹਰਿ ਸਉ ਮੋਰ ਧਿਆਨਾ ॥	ਆਸਾ ਕਬ, ੨੬, ੩ : ੨	-	੪੮੨
ਤੁਮ੍ ਤਉ ਬੇਦ ਪੜਹੁ ਗਾਇਤ੍ਰੀ ਗੋਬਿੰਦੁ ਰਿਦੈ ਹਮਾਰੇ ॥	ਆਸਾ ਕਬ, ੨੬, ੧ : ੨	-	੪੮੨
ਤੁਮ੍ ਦਇਆਲ ਸੁਆਮੀ ਸਭ ਅਵਗਨ ਹਮਾ ॥	ਬਿਲਾ ੫, ੩੫, ੧*: ੨	-	੮੦੯
ਤੁਮ੍ ਦਇਆਲ ਕਿਰਪਾਲ ਕ੍ਰਿਪਾ ਨਿਧਿ ਪਤਿਤ ਪਾਵਨ ਗੋਸਾਈ ॥	ਧਨਾ ੫, ੧੦, ੩ : ੧	-	੬੭੩
ਤੁਮ੍ ਦੇਵਹੁ ਸਭੁ ਕਿਛੁ ਦਇਆ ਧਾਰਿ ਹਮ ਅਕਿਰਤਘਨਾਰੇ ॥	ਬਿਲਾ ੫, ੩੪, ੩ : ੧	-	੮੦੯
ਤੁਮ੍ ਪੇਖਤ ਸੋਭਾ ਮੇਰੈ ਆਗਨਿ ॥	ਬਿਲਾ ੫, ੯, ੧*: ੨	-	੮੦੪
ਤੁਮ੍ ਮਿਲਤੇ ਮੇਰਾ ਮਨੁ ਜੀਓ ਤੁਮ੍ ਮਿਲਹੁ ਦਇਆਲ ॥	ਬਿਲਾ ੫, ੪੧, ੧*: ੧	-	੮੧੦
ਤੁਮ੍ਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥	ਬਸੰ ੪, ੪, ੨ : ੧	-	੧੧੭੮
ਤੁਮ੍ਰੀ ਉਸਤਤਿ ਕਰਉ ਦਿਨ ਰਾਤਿ ॥	ਭੈਰ ੫, ੩੧, ੧*: ੨	-	੧੧੪੪
ਤੁਮ੍ਰੀ ਉਸਤਤਿ ਤੁਮ ਤੇ ਹੋਇ ॥	ਗਉ ੫, ਸੁਖ ੩, ੭ : ੯	-	੨੬੬
ਤੁਮ੍ਰੀ ਆਸ ਭਰੋਸਾ ਤੁਮ੍ਰਾ ਤੁਮਰਾ ਨਾਮੁ ਰਿਦੈ ਲੈ ਧਰਨਾ ॥	ਕਾਨ ੫, ੯, ੧ : ੧	-	੧੨੯੯
ਤੁਮ੍ਰੀ ਸਰਨਿ ਪਰੇ ਪਤਿ ਰਾਖਹੁ ਸਾਚੁ ਮਿਲੈ ਗੋਪਾਲਾ ॥	ਮਲਾ ੧, ਅਸ ੨, ੭ : ੨	-	੧੨੭੪
ਤੁਮ੍ਰੀ ਸੇਵਾ ਕਰਿ ਨ ਸਕਹ ਪ੍ਰਭ ਹਮ ਕਿਉ ਕਰਿ ਮੁਗਧ ਤਰਾ ॥	ਬਿਲਾ ੪, ੩, ੧ : ੨	-	੭੯੯
ਤੁਮ੍ਰੀ ਸੇਵਾ ਤੁਮ੍ਾਰੇ ਅੰਗਾ ॥	ਬਿਲਾ ੫, ੧੨੦, ੧*: ੩	-	੮੨੮
ਤੁਮ੍ਰੀ ਕ੍ਰਿਪਾ ਤੇ ਗੁਨ ਗਾਵੈ ਨਾਨਕ ਧਿਆਇ ਧਿਆਇ ਪ੍ਰਭ ਕਉ ਨਮਸਕਾਰੇ ॥	ਆਸਾ ੫, ੩੬, ੪ : ੨	-	੩੭੯
ਤੁਮ੍ਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥	ਬਿਲਾ ੫, ੪੨, ੧*: ੧	-	੮੧੧
ਤੁਮ੍ਰੀ ਕ੍ਰਿਪਾ ਤੇ ਜਪੀਐ ਨਾਉ ॥	ਭੈਰ ੫, ੩੧, ੩ : ੧	-	੧੧੪੪
ਤੁਮ੍ਰੀ ਕ੍ਰਿਪਾ ਤੇ ਤੂੰ ਚਿਤਿ ਆਵਹਿ ਆਠ ਪਹਰ ਤੇਰੈ ਰੰਗਿ ਰਾਤੇ ॥	ਮਲਾ ੫, ੨੦, ੧*: ੨	-	੧੨੭੦
ਤੁਮ੍ਰੀ ਕ੍ਰਿਪਾ ਤੇ ਤ੍ਰਿਪਤਿ ਅਘਾਏਂ ॥	ਆਸਾ ੫, ੬੦, ੧*: ੨	-	੩੮੬
ਤੁਮ੍ਰੀ ਕ੍ਰਿਪਾ ਤੇ ਪਾਰਬ੍ਰਹਮ ਦੋਖਨ ਕੋ ਨਾਸੁ ॥	ਬਿਲਾ ੫, ੭੧, ੧ : ੨	-	੮੧੮
ਤੁਮ੍ਰੀ ਕ੍ਰਿਪਾ ਤੇ ਭਇਓ ਸਾਧਸੰਗੁ ਏਹੁ ਕਾਜੁ ਤੁਮ੍ ਆਪਿ ਕੀਓ ॥	ਆਸਾ ੫, ੪੭, ੨ : ੧	-	੩੮੨
ਤੁਮ੍ਰੀ ਕ੍ਰਿਪਾ ਤੇ ਮੋਹੁ ਮਾਨੁ ਛੂਟੈ ਬਿਨਸਿ ਜਾਇ ਭਰਮਾਈ ॥	ਧਨਾ ੫, ੧੦, ੨ : ੧	-	੬੭੩
ਤੁਮ੍ਰੀ ਗਤਿ ਮਿਤਿ ਕਹਿ ਨ ਸਕਹ ਪ੍ਰਭ ਹਮ ਕਿਉ ਕਰਿ ਮਿਲਹ ਅਭਾਗੀ ॥੩ ॥	ਧਨਾ ੪, ੨, ੩ : ੨	-	੬੬੭
ਤੁਮ੍ਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਾਰੈ ਪਰੀ ॥	ਗੂਜ ੫, ੧੮, ੨ : ੧	-	੪੯੯
ਤੁਮ੍ਰੀ ਦਇਆ ਤੇ ਹੋਇ ਦਰਦ ਬਿਨਾਸੁ ॥	ਭੈਰ ੫, ੩੧, ੩ : ੩	-	੧੧੪੪

ਤੂ ਅਲਖ ਅਗੋਚਰੁ ਅਗਮੁ ਹੈ ਗੁਰਮਤਿ ਦਿਖਾਈ ॥	ਮਲਾ ੧, ਵਾਰ, ੨੮ : ੪	੧੨੯੧
ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥	ਤੁਖਾ ੪, ਛੰਤ ੨, ੨ : ੨	੧੧੧੪
ਤੂ ਆਦਿ ਜੁਗਾਦਿ ਕਰਹਿ ਪ੍ਰਤਿਪਾਲਾ ॥	ਮਾਰੂ ੧, ਸੋਲਾ ੧੧, ੨ : ੧	੧੦੩੧
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥	ਆਸਾ ੪, ਸੋਦ ੨, ੫ : ੧	੩੪੮
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥	ਆਸਾ ੪, ਸੋਪੁ ੧, ੫ : ੧	੧੧
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥	ਆਸਾ ੪, ਛੰਤ ੧੪, ੨ : ੧	੪੪੮
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥	ਆਸਾ ੪, ਛੰਤ ੧੪, ੨ : ੬	੪੪੮
ਤੂ ਆਪਿ ਸਚਾ ਤੇਰੀ ਬਾਨੀ ਸਚੀ ਆਪੇ ਅਲਖੁ ਅਥਾਹਾ ਹੇ ॥	ਮਾਰੂ ੩, ਸੋਲਾ ੧੩, ੧੪ : ੩	੧੦੫੭
ਤੂ ਆਪਿ ਸਵਾਰਹਿ ਆਪਿ ਸਿਰਜਨਹਾਰਿਆ ॥	ਸੂਹੀ ੩, ਵਾਰ, ੧੬ : ੫	੭੯੧
ਤੂ ਆਪਿ ਸਵਾਰਹਿ ਜਨ ਕੇ ਕਾਜਾ ॥	ਮਾਰੂ ੧, ਸੋਲਾ ੧੯, ੨ : ੨	੧੦੩੯
ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ ॥	ਆਸਾ ੫, ੧੪੦, ੨ : ੧	੪੦੬
ਤੂੰ ਆਪਿ ਚਲਿਆ ਆਪਿ ਰਹਿਆ ਆਪਿ ਸਭ ਕਲ ਧਾਰੀਆ ॥	ਗਉ ੫, ਛੰਤ ੨, ੨ : ੫	੨੪੮
ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥	ਤੁਖਾ ੪, ਛੰਤ ੧, ੩ : ੪	੧੧੧੪
ਤੂੰ ਆਪਿ ਨਿਰਮਲੁ ਤੇਰੇ ਜਨ ਹੈ ਨਿਰਮਲ ਗੁਰ ਕੈ ਸਬਦਿ ਵੀਚਾਰੇ ॥	ਭੈਰ ੩, ਅਸ ੨, ੮ : ੧	੧੧੫੫
ਤੂੰ ਆਪਿ ਭੁਲਾਵਹਿ ਨਾਮੁ ਵਿਸਾਰਿ ॥	ਆਸਾ ੧, ਅਸ ੯, ੪ : ੩	੪੧੬
ਤੂ ਆਪੇ ਆਪਿ ਆਪਿ ਸਭੁ ਕਰਤਾ ਕੋਈ ਦੂਜਾ ਹੋਇ ਸੁ ਅਵਰੋ ਕਹੀਐ ॥	ਵਡ ੪, ਵਾਰ, ੨੧ : ੧	੫੯੪
ਤੂੰ ਆਪੇ ਆਪਿ ਸੁਜਾਣੁ ਹੈ ਵਡ ਪੁਰਖੁ ਵਡਾਤੀ ॥	ਮਾਝ ੧, ਵਾਰ, ੧ : ੭	੧੩੮
ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰਿ ਨ ਬੀਆ ॥	ਵਡ ੪, ਵਾਰ, ੧ : ੨	੫੮੫
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥	ਗਉ ੪, ਵਾਰ, ੨ : ੧	੩੦੧
ਤੂੰ ਆਪੇ ਆਪਿ ਵਰਤਦਾ ਆਪਿ ਬਣਤ ਬਣਾਈ ॥	ਮਲਾ ੧, ਵਾਰ, ੨੮ : ੧	੧੨੯੧
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥	ਸਿਰੀ ੪, ਵਾਰ, ੨ : ੪	੮੩
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥	ਬਿਲਾ ੪, ਵਾਰ, ੧ : ੨	੮੪੯
ਤੂੰ ਆਪੇ ਆਪਿ ਵਰਤਦਾ ਕਰਿ ਚੋਜ ਵਿਡਾਣਾ ॥	ਸਿਰੀ ੪, ਵਾਰ, ੪ : ੫	੮੪
ਤੂ ਆਪੇ ਆਪਿ ਵਰਤਦਾ ਤੂ ਆਪੇ ਕਰਹਿ ਸੁ ਹੋਗੀਆ ॥	ਕਾਨ ੪, ਵਾਰ, ੧ : ੩	੧੩੧੩
ਤੂੰ ਆਪੇ ਸਚਾ ਸਿਰਜਣਹਾਰਾ ॥	ਮਾਝ ੪, ਅਸ ੩੪, ੩ : ੧	੧੩੦
ਤੂ ਆਪੇ ਸਭੁ ਕਿਛੁ ਜਾਣਦਾ ਕਿਸੁ ਆਗੈ ਕਰੀ ਪੂਕਾਰ ॥	ਮਲਾ ੩, ੩, ੩ : ੩	੧੨੫੮
ਤੂ ਆਪੇ ਸਿਸਟਿ ਕਰਤਾ ਸਿਰਜਣਹਾਰਿਆ ॥	ਸੋਰ ੪, ਵਾਰ, ੧ : ੧	੬੪੨
ਤੂ ਆਪੇ ਸੁਰਤਾ ਆਪਿ ਰਾਖੁ ॥	ਬਸੰ ੧, ਅਸ ੨, ੪ : ੩	੧੧੮੮
ਤੂੰ ਆਪੇ ਸੋਹਹਿ ਆਪੇ ਜਗੁ ਮੋਹਹਿ ॥	ਮਾਝ ੩, ਅਸ ੨੭, ੨ : ੧	੧੨੫
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥	ਵਡ ੪, ਵਾਰ, ੧ : ੧	੫੮੫
ਤੂੰ ਆਪੇ ਹੀ ਸਿਧ ਸਾਧਿਕੋ ਤੂ ਆਪੇ ਹੀ ਜੁਗ ਜੋਗੀਆ ॥	ਕਾਨ ੪, ਵਾਰ, ੧ : ੧	੧੩੧੩
ਤੂੰ ਆਪੇ ਹੀ ਘੜਿ ਭੰਨਿ ਸਵਾਰਹਿ ਨਾਨਕ ਨਾਮਿ ਸੁਹਾਵਣਿਆ ॥	ਮਾਝ ੩, ਅਸ ੬, ੮ : ੩	੧੧੩
ਤੂ ਆਪੇ ਹੀ ਰਸ ਰਸੀਅੜਾ ਤੂ ਆਪੇ ਹੀ ਭੋਗ ਭੋਗੀਆ ॥	ਕਾਨ ੪, ਵਾਰ, ੧ : ੨	੧੩੧੩
ਤੂ ਆਪੇ ਕਥਹਿ ਤੈ ਆਪਿ ਵਖਾਣਹਿ ॥	ਮਾਰੂ ੫, ਸੋਲਾ ੧੧, ੨੧ : ੨	੧੦੮੩
ਤੂੰ ਆਪੇ ਕਮਲੁ ਅਲਿਪਤੁ ਹੈ ਸੈ ਹਥਾ ਵਿਚਿ ਗੁਲਾਲੁ ॥	ਸਿਰੀ ੪, ਵਾਰ, ੭ : ੩	੮੫
ਤੂ ਆਪੇ ਕਰਤਾ ਸਿਰਜਣਹਾਰਾ ॥	ਮਾਰੂ ੩, ਸੋਲਾ ੧੨, ੧੫ : ੧	੧੦੫੬
ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥	ਭੈਰ ੪, ੧, ੪ : ੧	੧੧੩੪
ਤੂ ਆਪੇ ਕਰਤਾ ਕਰਣ ਜੋਗੁ ॥	ਬਸੰ ੧, ਅਸ ੭, ੭ : ੧	੧੧੯੦
ਤੂ ਆਪੇ ਕਰਤਾ ਕਾਰਣ ਕਰਣਾ ॥	ਮਾਰੂ ੫, ਸੋਲਾ ੫, ੧੬ : ੧	੧੦੭੬
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥	ਆਸਾ ੪, ਸੋਪੁ ੨, ੪ : ੧	੧੨
ਤੂ ਆਪੇ ਕਰਤਾ ਤੇਰਾ ਕੀਆ ਸਭੁ ਹੋਇ ॥	ਆਸਾ ੪, ੫੩, ੪ : ੧	੩੬੫
ਤੂੰ ਆਪੇ ਖੇਲ ਕਰਹਿ ਸਭਿ ਕਰਤੇ ਕਿਆ ਦੂਜਾ ਆਖਿ ਵਖਾਣੀਐ ॥	ਮਾਝ ੧, ਵਾਰ ੨ ਸ, ੨, ੨ : ੫	੧੩੮
ਤੂ ਆਪੇ ਗੁਪਤਾ ਆਪੇ ਪਰਗਟੁ ਆਪੇ ਸਭਿ ਰੰਗ ਮਾਣੈ ॥	ਰਾਮ ੧, ਸਿਗੋ, ੭੩ : ੨	੯੪੬
ਤੂੰ ਆਪੇ ਗੁਰਮੁਖਿ ਮੁਕਤਿ ਕਰਾਇਹਿ ॥	ਮਾਝ ੫, ੯, ੪ : ੧	੯੭
ਤੂ ਆਪੇ ਗੁਰੁ ਚੇਲਾ ਹੈ ਆਪੇ ਗੁਰ ਵਿਚੁ ਦੇ ਤੁਝਹਿ ਧਿਆਈ ॥	ਸੂਹੀ ੪, ਅਸ ੧, ੧੯ : ੧	੭੫੮
ਤੂੰ ਆਪੇ ਜਲੁ ਮੀਨਾ ਹੈ ਆਪੇ ਆਪੇ ਹੀ ਆਪਿ ਜਾਲੁ ॥	ਸਿਰੀ ੪, ਵਾਰ, ੭ : ੧	੮੫
ਤੂੰ ਆਪੇ ਜਾਣਹਿ ਸਰਬ ਵਿਡਾਣੀ ॥	ਆਸਾ ੧, ੨੧, ੫ : ੨	੩੫੫

ਤੂ ਸਾਹਿਬੁ ਗੁਣੀ ਗਹੇਰਾ ॥	ਸੋਰ ੫, ੫੬, ੪ : ੨	-	੬੨੩
ਤੂ ਸਾਹੀ ਹੂ ਸਾਹੁ ਹਉ ਕਹਿ ਨ ਸਕਾ ਗੁਣ ਤੇਰਿਆ ॥	ਸੂਹੀ ੫, ਅਸ ੪, ੫ : ੨	-	੭੬੧
ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥	ਰਾਮ ੫, ੬, ੨ : ੧	-	੮੮੪
ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ ॥	ਸੂਹੀ ੫, ਛੰਤ ੪, ੧ : ੨	-	੭੭੯
ਤੂ ਸਾਚਾ ਸਾਹਿਬੁ ਸਾਹੁ ਅਮਿਤਾ ॥	ਤੁਖਾ ੫, ਛੰਤ, ੩ : ੧	-	੧੧੧੭
ਤੂੰ ਸਾਚਾ ਸਾਹਿਬੁ ਦਾਸੁ ਤੇਰਾ ਗੋਲਾ ॥	ਮਾਝ ੫, ਅਸ ੩੭, ੮ : ੨	-	੧੩੨
ਤੂੰ ਸਾਜਨੁ ਸੰਗੀ ਪ੍ਰਭੁ ਮੇਰਾ ਕਾਹੇ ਜੀਅ ਡਰਾਹੀ ॥	ਆਸਾ ੫, ੩੦, ੧ : ੨	-	੩੭੮
ਤੂੰ ਸਾਜਨੁ ਤੂੰ ਪ੍ਰੀਤਮੁ ਮੇਰਾ ॥	ਸੂਹੀ ੫, ੧੧, ੧*: ੧	-	੭੩੯
ਤੂੰ ਸਾਝਾ ਸਾਹਿਬੁ ਬਾਪੁ ਹਮਾਰਾ ॥	ਮਾਝ ੫, ੯, ੨ : ੧	-	੯੭
ਤੂ ਸੁਖਦਾਤਾ ਬੇਅੰਤੁ ਹੈ ਗੁਣਦਾਤਾ ਨੇਧਾਨੁ ॥	ਮਲਾ ੧, ਵਾਰ ੧੩ ਸ, ੩, ੨ : ੩	-	੧੨੮੪
ਤੂ ਸੁਖਦਾਤਾ ਲੈਹਿ ਮਿਲਾਇ ॥	ਬਿਲਾ ੩, ਵਾ ੧, ੯ : ੪	-	੮੪੨
ਤੂੰ ਸੁਣਿ ਹਰਣਾ ਕਾਲਿਆ ਕੀ ਵਾੜੀਐ ਰਾਤਾ ਰਾਮ ॥	ਆਸਾ ੧, ਛੰਤ ੫, ੧ : ੧	-	੪੩੮
ਤੂ ਸੁਣਿ ਹਰਿ ਰਸ ਭਿੰਨੇ ਪ੍ਰੀਤਮ ਆਪਣੇ ॥	ਤੁਖਾ ੧, ਬਾਰਾ, ੩ : ੧	-	੧੧੦੭
ਤੂ ਸੁਣਿ ਕਿਰਤ ਕਰੰਮਾ ਪੁਰਬਿ ਕਮਾਇਆ ॥	ਤੁਖਾ ੧, ਬਾਰਾ, ੧ : ੧	-	੧੧੦੭
ਤੂ ਸੁਰਿ ਨਾਥਾ ਦੇਵਾ ਦੇਵ ॥	ਬਸੰ ੧, ੫, ੧ : ੩	-	੧੧੬੯
ਤੂ ਸੁਲਤਾਨੁ ਕਹਾ ਹਉ ਮੀਆ ਤੇਰੀ ਕਵਨ ਵਡਾਈ ॥	ਬਿਲਾ ੧, ੧, ੧ : ੧	-	੭੯੫
ਤੂੰ ਸੂਖਮੁ ਹੋਆ ਅਸਥੂਲੀ ॥	ਮਾਝ ੫, ੨੮, ੧ : ੨	-	੧੦੨
ਤੂੰ ਸੂਤੁ ਮਣੀਏ ਭੀ ਤੂੰਹੈ ॥	ਮਾਝ ੫, ੨੮, ੨ : ੧	-	੧੦੨
ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੁਮ ਹੀ ਰਾਖੇ ॥	ਸਾਰ ੫, ੧੨੮, ੧ : ੧	-	੧੨੨੮
ਤੂ ਹਮਰੋ ਪ੍ਰੀਤਮੁ ਮਨਮੋਹਨੁ ਤੁਝ ਬਿਨੁ ਜੀਵਨੁ ਸਗਲ ਅਕਾਥ ॥	ਬਿਲਾ ੫, ੧੨੨, ੧*: ੨	-	੮੨੮
ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥	ਆਸਾ ੪, ਛੰਤ ੧੮, ੩ : ੧	-	੪੫੦
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥	ਬਿਲਾ ੪, ਵਾਰ, ੧ : ੧	-	੮੪੯
ਤੂ ਹਰਿ ਬੇਅੰਤੁ ਤੂ ਹਰਿ ਬੇਅੰਤੁ ਤੂ ਹਰਿ ਸੁਆਮੀ ਤੂ ਆਪੇ ਹੀ ਜਾਨਹਿ ਆਪਨੀ ਭਾਂਤਿ ॥	ਸਾਰ ੪, ੮, ੧ : ੨	-	੧੨੦੧
ਤੂੰ ਹਰਿ ਭਜੁ ਮਨ ਮੇਰੇ ਪਦੁ ਨਿਰਬਾਨੁ ॥	ਗੂਜ ਨਾਮ, ੧, ੧*: ੧	-	੫੨੫
ਤੂ ਹਿਰਦੈ ਗੁਪਤੁ ਵਸਹਿ ਦਿਨੁ ਰਾਤੀ ਤੇਰਾ ਭਾਉ ਨ ਬੁਝਹਿ ਗਵਾਰੀ ॥	ਸੋਰ ੪, ੭, ੨ : ੧	-	੬੦੭
ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥	ਗਉ ੫, ੧੫੬*, ੩ : ੧	-	੨੧੩
ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥	ਗਉ ੫, ੧੫੬*, ੨ : ੧	-	੨੧੩
ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥	ਗਉ ੫, ੧੫੬*, ੧ : ੧	-	੨੧੩
ਤੂ ਹੁਕਮੀ ਸਾਜਹਿ ਸ੍ਰਿਸਟਿ ਸਾਜਿ ਸਮਾਵਹੀ ॥	ਮਾਰੂ ੫, ਵਾਰ, ੩ : ੨	-	੧੦੯੫
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥	ਗਉ ੪, ਵਾਰ, ੧੩ : ੧	-	੩੦੭
ਤੂੰਹੈ ਸਾਜਨੁ ਤੂੰ ਸੁਜਾਣੁ ਤੂੰ ਆਪੇ ਮੇਲਣਹਾਰੁ ॥	ਸਿਰੀ ੧, ਅਸ ੪, ੭ : ੧	-	੫੫
ਤੂਹੈ ਹੈ ਵਾਹੁ ਤੇਰੀ ਰਜਾਇ ॥	ਪ੍ਰਭਾ ੧, ੮, ੧*: ੧	-	੧੩੨੯
ਤੂੰਹੈ ਮਸਲਤਿ ਤੂੰਹੈ ਨਾਲਿ ॥	ਗਉ ੫, ੧੭੪, ੧ : ੧	-	੨੦੦
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥	ਸੋਰ ੫, ੬੩, ੨ : ੧	-	੬੨੫
ਤੂਹੈ ਰਾਖਹਿ ਸਾਰਿ ਸਮਾਲਿ ॥	ਗਉ ੫, ੧੭੪, ੧ : ੨	-	੨੦੦
ਤੂ ਹੋਆ ਪੰਚ ਵਾਸਿ ਵੈਰੀ ਕੈ ਛੂਟਹਿ ਪਰੁ ਸਰਨਾਇਲੇ ॥	ਗੋਂਡ ੫, ੨, ੩ : ੨	-	੮੬੨
ਤੂ ਹੋਰਤੁ ਉਪਾਇ ਨ ਲਭਹੀ ਅਬਿਨਾਸੀ ਸ੍ਰਿਸਟਿ ਕਰਣ ॥	ਮਾਰੂ ੫, ਵਾਰ, ੨ : ੮	-	੧੦੯੫
ਤੂ ਕਹੀਅਤ ਹੀ ਆਦਿ ਭਵਾਨੀ ॥	ਗੋਂਡ ਨਾਮ, ੬, ੪ : ੧	-	੮੭੪
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥	ਗਉ ੪, ਵਾਰ, ੩ : ੫	-	੩੦੧
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥	ਗਉ ੪, ਵਾਰ, ੪ : ੨	-	੩੦੧
ਤੂ ਕਰਣ ਕਾਰਣ ਸਮਰਥ ਹੈ ਸਚੁ ਸਿਰਜਣਹਾਰੇ ॥	ਵਡ ੪, ਵਾਰ, ੮ : ੩	-	੫੮੯
ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥	ਸੋਰ ੪, ਵਾਰ, ੨੯ : ੧	-	੬੫੩
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥	ਵਡ ੪, ਵਾਰ, ੧ : ੩	-	੫੮੫
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥	ਗਉ ੪, ਵਾਰ, ੪ : ੩	-	੩੦੧
ਤੂ ਕਰਤਾ ਆਪਿ ਅਗਣਤੁ ਹੈ ਸਭੁ ਜਗੁ ਵਿਚਿ ਗਣਤੈ ॥	ਗਉ ੪, ਵਾਰ, ੨੪ : ੨	-	੩੧੪
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥	ਗਉ ੪, ਵਾਰ, ੪ : ੧	-	੩੦੧

ਤੂ ਘਟਿ ਘਟਿ ਇਕੁ ਵਰਤਦਾ ਸਚੁ ਸਾਹਿਬ ਚਲਤੈ ॥	ਗਉ ੪, ਵਾਰ, ੨੪ : ੪	੩੧੪
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥	ਗਉ ੪, ਵਾਰ, ੩ : ੩	੩੦੧
ਤੂ ਘਟਿ ਘਟਿ ਰਵਿਆ ਅੰਤਰਜਾਮੀ ॥	ਮਾਝ ੪, ੭, ੨ : ੨	੯੬
ਤੂ ਘਰ ਘਰ ਰਮਈਐ ਫੇਰੀ ॥	ਸੋਰ ਕਬ, ੫, ੨ : ੨	੬੫੫
ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥	ਮਾਰੂ ੫, ਵਾਰ ੧ ਸ, ੫, ੧ : ੧	੧੦੯੪
ਤੂ ਚਿਤਿ ਆਵਹਿ ਤੇਰੀ ਮਇਆ ॥	ਆਸਾ ੫, ੭੭, ੧*: ੧	੩੮੯
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥	ਤੁਖਾ ੪, ਛੰਤ ੩, ੧ : ੧	੧੧੧੫
ਤੂ ਜਗਜੀਵਨੁ ਜਗਦੀਸੁ ਸਭ ਕਰਤਾ ਸ੍ਰਿਸਟਿ ਨਾਥੁ ॥	ਤੁਖਾ ੪, ਛੰਤ ੩, ੧ : ੬	੧੧੧੫
ਤੂ ਜਮਿ ਬਪੁਰੀ ਹੈ ਹੇਰੀ ॥	ਸੋਰ ਕਬ, ੫, ੨ : ੪	੬੫੫
ਤੂੰ ਜਲਨਿਧਿ ਹਉ ਜਲ ਕਾ ਮੀਨੁ ॥	ਗਉ ਕਬ, ੨, ੧ : ੧	੩੨੩
ਤੂੰ ਜਲਨਿਧਿ ਹਮ ਮੀਨ ਤੁਮਾਰੇ ॥	ਮਾਝ ੫, ੨੧, ੧ : ੧	੧੦੦
ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ ॥	ਮਾਝ ੫, ੨੮, ੧ : ੩	੧੦੨
ਤੂ ਜਲ ਨਿਧਿ ਮੀਨ ਹਮ ਤੇਰੇ ਕਰਿ ਕਿਰਪਾ ਸੰਗਿ ਰਖੀਜੈ ॥	ਕਲਿ ੪, ਅਸ ੩, ੮ : ੨	੧੩੨੫
ਤੂ ਜਲਿ ਥਲਿ ਗਗਨਿ ਪਯਾਲਿ ਪੂਰਿ ਰਹ੍ਯ੍ਯਾ ਅੰਮ੍ਰਿਤ ਤੇ ਮੀਠੇ ਜਾ ਕੇ ਬਚਨਾ ॥	ਸਵ ੪, ਗਯੰ, ੧੩ : ੨	੧੪੦੩
ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥	ਭੈਰ ੪, ੪, ੪ : ੧	੧੧੩੪
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥	ਤੁਖਾ ੪, ਛੰਤ ੩, ੨ : ੧	੧੧੧੫
ਤੂ ਜਲਿ ਥਲਿ ਮਹੀਅਲਿ ਭਰਪੂਰਿ ਸਭ ਊਪਰਿ ਸਾਚੁ ਧਣੀ ॥	ਤੁਖਾ ੪, ਛੰਤ ੩, ੨ : ੬	੧੧੧੫
ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥	ਸੂਹੀ ੧, ੯, ੧*: ੨	੭੩੧
ਤੂ ਜਾਣਹਿ ਸਭ ਬਿਧਿ ਆਪਿ ਗੁਰਮੁਖਿ ਨਿਸਤਾਰਿਆ ॥	ਮਾਰੂ ੫, ਵਾਰ, ੧ : ੮	੧੦੯੪
ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥	ਕਾਨ ੪, ੧੦, ੨ : ੨	੧੨੯੭
ਤੂੰ ਜਾਣਹਿ ਜਿਨਿ ਉਪਾਈਐ ਸਭੁ ਖੇਲੁ ਤੁਮਾਤੀ ॥	ਮਾਝ ੧, ਵਾਰ, ੧ : ੩	੧੩੮
ਤੂ ਜਾਣਾਇਹਿ ਤਾ ਕੋਈ ਜਾਣੈ ॥	ਵਡ ੫, ੮, ੧ : ੧	੫੬੩
ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ ॥	ਆਸਾ ੧, ਵਾਰ, ੧ : ੪	੪੬੩
ਤੂ ਜਾਨਤ ਮੈ ਕਿਛੁ ਨਹੀ ਭਵ ਖੰਡਨ ਰਾਮ ॥	ਬਿਲਾ ਰਵਿ, ੧, ੧*: ੧	੮੫੮
ਤੂ ਜਾਨੁ ਗਿਆਨੀ ਅੰਤਰਜਾਮੀ ਆਪੇ ਕਾਰਣੁ ਕੀਨਾ ॥	ਸੂਹੀ ੧, ਛੰਤ ੨, ੩ : ੫	੭੬੪
ਤੂੰ ਜੀਵਨੁ ਤੂੰ ਪ੍ਰਾਨ ਅਧਾਰਾ ॥	ਸੂਹੀ ੫, ੧੧, ੧ : ੧	੭੩੯
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥	ਆਸਾ ੪, ਸੋਪੁ ੧, ੫ : ੨	੧੧
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥	ਆਸਾ ੪, ਸੋਦ ੨, ੫ : ੨	੩੪੮
ਤੂ ਜੁ ਦਇਆਲੁ ਕ੍ਰਿਪਾਲੁ ਕਹੀਅਤੁ ਹੈ ਅਤਿਭੁਜ ਭਇਓ ਅਪਾਰਲਾ ॥	ਮਲਾ ਨਾਮ, ੨, ੩ : ੧	੧੨੯੨
ਤੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ ॥	ਸਾਰ ੫, ੯੪, ੧ : ੨	੧੨੨੨
ਤੂਟਿ ਜਾਇਗੋ ਸੂਤੁ ਬਾਪੁਰੇ ਫਿਰਿ ਪਾਛੈ ਪਛੁਤੋਹੀ ॥	ਸੋਰ ੫, ੪, ੩ : ੨	੬੦੯
ਤੂਟੀ ਤੰਤੁ ਰਬਾਬ ਕੀ ਵਾਜੈ ਨਹੀ ਵਿਜੋਗਿ ॥	ਰਾਮ ੧, ਓਅੰ, ੩੨ : ੭	੯੩੪
ਤੂਟੇ ਤਾਗੇ ਨਿਖੁਟੀ ਪਾਨਿ ॥	ਗੋਂਡ ਕਬ, ੬, ੧ : ੧	੮੭੧
ਤੂਟੇ ਬੰਧਨ ਸਾਧਸੰਗੁ ਪਾਇਆ ॥	ਭੈਰ ੫, ੨੦, ੪ : ੩	੧੧੪੧
ਤੂਟੇ ਮਾਇਆ ਮੋਹ ਪਿਆਰ ॥	ਭੈਰ ੫, ੪੪, ੩ : ੨	੧੧੪੮
ਤੂਟੈ ਬੰਧਨ ਪੂਰਨ ਆਸਾ ॥	ਭੈਰ ੫, ੪੮, ੩ : ੩	੧੧੫੦
ਤੂੰ ਠਾਕੁਰੁ ਇਹੁ ਗ੍ਰਿਹੁ ਸਭੁ ਤੇਰਾ ॥	ਪ੍ਰਭਾ ੫, ਅਸ ੧, ੮ : ੩	੧੩੪੭
ਤੂੰ ਠਾਕੁਰੁ ਸੁਆਮੀ ਪ੍ਰਭੁ ਮੇਰਾ ॥	ਮਾਝ ੫, ੪੦, ੧ : ੨	੧੦੬
ਤੂੰ ਠਾਕੁਰੁ ਸੇਵਕੁ ਫੁਨਿ ਆਪੇ ॥	ਮਾਝ ੫, ੨੮, ੪ : ੧	੧੦੨
ਤੂ ਠਾਕੁਰ ਤੁਮ ਪਹਿ ਅਰਦਾਸਿ ॥	ਗਉ ੫, ਸੁਖ ੪, ੮ : ੧	੨੬੮
ਤੂ ਠਾਕੁਰੁ ਤੂ ਸਾਹਿਬੋ ਤੂਹੈ ਮੇਰਾ ਮੀਰਾ ॥	ਤਿਲੰ ੪, ਅਸ ੨, ੨੧ : ੧	੭੨੬
ਤੂ ਠਾਕੁਰੋ ਬੈਰਾਗਰੋ ਮੈ ਜੇਹੀ ਘਣ ਚੇਰੀ ਰਾਮ ॥	ਸੂਹੀ ੫, ਛੰਤ ੪, ੧ : ੧	੭੭੯
ਤੂੰ ਤਰਵਰੁ ਹਉ ਪੰਖੀ ਆਹਿ ॥	ਗਉ ਕਬ, ੨, ੩ : ੧	੩੨੩
ਤੂ ਤਾ ਜਨਿਕ ਰਾਜਾ ਅਉਤਾਰੁ ਸਬਦੁ ਸੰਸਾਰਿ ਸਾਰੁ ਰਹਹਿ ਜਗਤ੍ਰ ਜਲ ਪਦਮ ਬੀਚਾਰ ॥	ਸਵ ੨, ਕਲ੍ਯ੍ਯ, ੩ : ੨	੧੩੯੧

ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥	ਤੁਖਾ ੪, ਛੰਤ ੩, ੩ : ੧	-	੧੧੧੫
ਤੂ ਥਾਨ ਥਨੰਤਰਿ ਹਰਿ ਏਕੁ ਹਰਿ ਏਕੋ ਏਕੁ ਰਵਿਆ ॥	ਤੁਖਾ ੪, ਛੰਤ ੩, ੩ : ੬	-	੧੧੧੫
ਤੂੰ ਥਾਨ ਥਨੰਤਰਿ ਭਰਪੂਰੁ ਹਰਿ ਕਰਤੇ ਸਭ ਤੇਰੀ ਬਣਤ ਬਣਾਵਣੀ ॥	ਕਾਨ ੪, ਵਾਰ, ੩ : ੧	-	੧੩੧੪
ਤੂੰ ਥਾਨਿ ਥਨੰਤਰਿ ਰਵਿ ਰਹਿਆ ਨਾਨਕ ਭਗਤਾ ਸਚੁ ਅਧਾਰੁ ਜੀਉ ॥	ਸਿਰੀ ੫, ਅਸ ੨੯, ੧੬ : ੩	-	੭੪
ਤੂੰ ਦਇਆਲੁ ਸਦਾ ਸੁਖਦਾਤਾ ॥	ਮਾਝ ੩, ਅਸ ੨੨, ੬ : ੧	-	੧੨੨
ਤੂ ਦਇਆਲੁ ਕਿਰਪਾਲੁ ਸਦਾ ਪ੍ਰਭੁ ਆਪੇ ਮੇਲਿ ਮਿਲਾਇਦਾ ॥	ਮਾਰੂ ੧, ਸੋਲਾ ੧੩, ੧੪ : ੩	-	੧੦੩੪
ਤੂ ਦਇਆਲੁ ਕਿਰਪਾਲੁ ਪ੍ਰਭੁ ਸੋਈ ॥	ਮਾਝ ੪, ਅਸ ੩੪, ੨ : ੧	-	੧੩੦
ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ ॥	ਸੂਹੀ ੫, ੪੮, ੨ : ੧	-	੭੪੭
ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥	ਮਾਰੂ ੧, ਸੋਲਾ ੩, ੫ : ੩	-	੧੦੨੨
ਤੂ ਦਇਆਲੁ ਦਇਆਪਤਿ ਦਾਤਾ ਕਿਆ ਏਹਿ ਜੰਤ ਵਿਚਾਰੇ ॥	ਬਿਲਾ ੩, ੧, ੨ : ੧	-	੭੯੬
ਤੂ ਦਇਆਲੁ ਰਤਨੁ ਲਾਲੁ ਨਾਮਾ ਸਾਚਿ ਸਮਾਇਲਾ ॥	ਪ੍ਰਭਾ ਨਾਮ, ੨, ੩ : ੨	-	੧੩੫੧
ਤੂ ਦੇਖਹਿ ਹਉ ਮੁਕਰਿ ਪਾਉ ॥	ਸਿਰੀ ੧, ੩੧, ੨ : ੩	-	੨੫
ਤੂੰ ਦਰੀਆਉ ਸਭ ਤੁਝ ਹੀ ਮਾਹਿ ॥	ਆਸਾ ੪, ਸੋਪੁ ੨, ੨ : ੧	-	੧੧
ਤੂੰ ਦਰੀਆਉ ਸਭ ਤੁਝ ਹੀ ਮਾਹਿ ॥	ਆਸਾ ੪, ੫੩, ੨ : ੧	-	੩੬੫
ਤੂ ਦਰੀਆਉ ਦਾਨਾ ਬੀਨਾ ਮੈ ਮਛੁਲੀ ਕੈਸੇ ਅੰਤੁ ਲਹਾ ॥	ਸਿਰੀ ੧, ੩੧, ੧ : ੧	-	੨੫
ਤੂੰ ਦਾਤਾ ਸਭ ਜਾਚਿਕ ਤੇਰੇ ਤੁਧੁ ਬਿਨੁ ਕਿਸੁ ਸਾਲਾਹੀ ॥	ਆਸਾ ੧, ਛੰਤ ੨, ੪ : ੪	-	੪੩੭
ਤੂ ਦਾਤਾ ਸਭਨਾ ਜੀਆ ਕਾ ਆਪਨ ਕੀਆ ਪਾਲਨਾ ॥	ਰਾਮ ੫, ਅਸ ੫, ੭ : ੧	-	੯੧੫
ਤੂ ਦਾਤਾ ਸਭਿ ਮੰਗਤੇ ਇਕੋ ਦੇਵਣਹਾਰੁ ॥	ਮਲਾ ੧, ਵਾਰ, ੧੯ : ੨	-	੧੨੮੬
ਤੂ ਦਾਤਾ ਹਮ ਸੇਵਕ ਤੇਰੇ ॥	ਮਾਰੂ ੧, ਸੋਲਾ ੧੮, ੬ : ੨	-	੧੦੩੯
ਤੂੰ ਦਾਤਾ ਕਰਣਹਾਰੁ ਕਰਤਾਰੁ ॥	ਆਸਾ ੧, ੧੮, ੧*: ੨	-	੩੫੪
ਤੂੰ ਦਾਤਾ ਜੀਅ ਸਭਿ ਤੇਰੇ ਜਨ ਨਾਨਕ ਗੁਰਮੁਖਿ ਬਖਸਿ ਮਿਲਾਵੈ ॥	ਗੂਜ ੪, ੬, ੪ : ੨	-	੪੯੪
ਤੂ ਦਾਤਾ ਜੀਆ ਸਭਨਾ ਕਾ ਜੀਆ ਅੰਦਰਿ ਜੀਉ ਤੁਹੀ ॥	ਮਲਾ ੧, ੧, ੨ : ੨	-	੧੨੫੪
ਤੂੰ ਦਾਤਾ ਜੀਆ ਸਭਨਾ ਕਾ ਤੇਰਾ ਦਿਤਾ ਪਹਿਰਹਿ ਖਾਇ ॥	ਆਸਾ ਧ, ਬਿਰ ੫, ੨ : ੧	-	੪੩੨
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥	ਗੂਜ ੫, ੧੯, ੧ : ੧	-	੪੯੯
ਤੂ ਦਾਤਾ ਦਇਆਲੁ ਸਭੈ ਸਿਰਿ ਅਹਿਨਿਸਿ ਦਾਤਿ ਸਮਾਰਿ ਕਰੇ ॥	ਮਾਰੂ ੧, ਅਸ ੮, ੨ : ੨	-	੧੦੧੩
ਤੂ ਦਾਤਾ ਦਾਤਾਰੁ ਸਰਬ ਦੁਖ ਭੰਜਨੋ ਜੀਉ ॥	ਧਨਾ ੫, ਛੰਤ ੧, ੨ : ੨	-	੬੯੧
ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ ॥	ਸੋਰ ੪, ਵਾਰ, ੨੫ : ੩	-	੬੫੨
ਤੂ ਦਾਤਾ ਨਾਮੁ ਪਰਵਾਣੁ ॥	ਬਿਲਾ ੧, ੩, ੧ : ੪	-	੭੯੫
ਤੂੰ ਦਾਤਾ ਪ੍ਰਭ ਅੰਤਰਜਾਮੀ ॥	ਸੂਹੀ ੫, ੧੯, ੨ : ੧	-	੭੪੧
ਤੂੰ ਦਾਤਾ ਪ੍ਰਭ ਦੇਵਣਹਾਰੁ ॥	ਸੂਹੀ ੫, ੩੨, ੩ : ੨	-	੭੪੩
ਤੂੰ ਦਾਤਾ ਭੁਗਤਾ ਤੂੰਹੈ ਤੂੰ ਪ੍ਰਾਣ ਅਧਾਰਾ ॥	ਗਉ ੧, ਅਸ ੧੭, ੨ : ੨	-	੨੨੮
ਤੂ ਦਾਤਾ ਮਾਗਨ ਕਉ ਸਗਲੀ ਦਾਨੁ ਦੇਹਿ ਪ੍ਰਭ ਭਾਨੈ ॥	ਸੋਰ ੫, ੧੮, ੨ : ੨	-	੬੧੩
ਤੂ ਦਾਤੌ ਹਮ ਜਾਚਿਕਾ ਹਰਿ ਦਰਸਨੁ ਦੀਜੈ ॥	ਆਸਾ ੧, ਅਸ ੧੫, ੧*: ੧	-	੪੧੯
ਤੂ ਦਾਨਾ ਸਾਹਿਬੁ ਸਿਰਿ ਮੇਰਾ ॥	ਮਾਰੂ ੧, ੫, ੩ : ੧	-	੯੯੦
ਤੂੰ ਦਾਨਾ ਠਾਕੁਰੁ ਸਭ ਬਿਧਿ ਜਾਨਹਿ ॥	ਮਾਝ ੫, ੨੫, ੩ : ੧	-	੧੦੧
ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥	ਰਾਮ ੫, ੬, ੧ : ੧	-	੮੮੪
ਤੂੰ ਦਾਨਾ ਤੂੰ ਸਦ ਮਿਹਰਵਾਨਾ ਨਾਮੁ ਮਿਲੈ ਰੰਗੁ ਮਾਣੀ ॥	ਆਸਾ ੫, ੪੯, ੩ : ੨	-	੩੮੩
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥	ਤਿਲੰ ਨਾਮ, ੨, ੩ : ੧	-	੭੨੭
ਤੂੰ ਦਾਨਾ ਬੀਨਾ ਸਾਚਾ ਸਿਰਿ ਮੇਰੈ ॥	ਗਉ ੧, ੧੦, ੩ : ੩	-	੧੫੪
ਤੂੰ ਦੀਪ ਲੋਅ ਪਇਆਲਿਆ ॥	ਸਿਰੀ ੫, ਅਸ ੨੯, ੧੬ : ੨	-	੭੪
ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥	ਵਡ ੪, ਛੰਤ ੪, ੪ : ੪	-	੫੭੫
ਤੂ ਦੇਖਹਿ ਥਾਪਿ ਉਥਾਪਿ ਦਰਿ ਬੀਨਾਈਐ ॥	ਸੂਹੀ ੧, ਅਸ ੪, ੩ : ੨	-	੭੫੨
ਤੂ ਦੇਵਹਿ ਮੰਗਤ ਜਨ ਚਾਉ ॥	ਰਾਮ ੧, ੮, ੨ : ੨	-	੮੭੮
ਤੂ ਨਦਰੀ ਅੰਦਰਿ ਤੋਲਹਿ ਤੋਲ ॥	ਸਿਰੀ ੧, ੩੦, ੩ : ੨	-	੨੫
ਤੂ ਨ ਬਿਸਾਰੇ ਰਾਮਈਆ ॥	ਮਲਾ ਨਾਮ, ੨, ੧*: ੨	-	੧੨੯੨
ਤੂੰ ਨਾਹੀ ਪ੍ਰਭ ਦੂਰਿ ਜਾਣਹਿ ਸਭ ਤੂ ਹੈ ॥	ਸੂਹੀ ੧, ਅਸ ੫, ੭ : ੧	-	੭੫੩
ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ ॥	ਪ੍ਰਭਾ ਕਬ, ੪, ੪ : ੧	-	੧੩੫੦

ਤੂ ਨਿਹਚਲੁ ਨਿਰਵੈਰੁ ਸਚੁ ਸਚਾ ਤੁਧੁ ਦਰਬਾਰੁ ॥	ਰਾਮ ੫, ਵਾਰ ੧੦ ਸ. ੫, ੧ : ੩	-	੯੬੨
ਤੂ ਨਿਜ ਘਰਿ ਵਸਿਅੜਾ ਹਉ ਰੁਲਿ ਭਸਮੈ ਢੇਰੀ ॥	ਤੁਖਾ ੧, ਛੰਤ ੪, ੨ : ੨	-	੧੧੧੧
ਤੂੰ ਨਿਰਗੁਣੁ ਸਰਗੁਣੁ ਸੁਖਦਾਤਾ ॥	ਮਾਝ ੫, ੨੮, ੩ : ੧	-	੧੦੨
ਤੂੰ ਨਿਰਗੁਨ ਤੂੰ ਸਰਗੁਨੀ ॥	ਗਉ ੫, ੧੪੩*, ੨ : ੨	-	੨੧੧
ਤੂ ਨਿਰਬਾਣੁ ਤੂਹੈ ਹੀ ਜੋਗੀ ॥	ਮਾਰੂ ੫, ਸੋਲਾ ੩, ੭ : ੨	-	੧੦੭੪
ਤੂੰ ਨਿਰਬਾਣੁ ਰਸੀਆ ਰੰਗਿ ਰਾਤਾ ॥	ਮਾਝ ੫, ੨੮, ੩ : ੨	-	੧੦੨
ਤੂ ਨਿਰਮਲੁ ਸਚੁ ਗੁਣੀ ਗਹੀਰੁ ॥	ਆਸਾ ੧, ਅਸ ੩, ੫ : ੨	-	੪੧੨
ਤੂੰ ਨਿਰਵੈਰੁ ਸੰਤ ਤੇਰੇ ਨਿਰਮਲ ॥	ਮਾਝ ੫, ੪੯, ੪ : ੧	-	੧੦੮
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥	ਬਿਹਾ ੫, ੯, ੧ : ੨	-	੫੪੭
ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥	ਕਾਨ ੪, ੬, ੨ : ੨	-	੧੨੯੬
ਤੂ ਪਰੈ ਪਰੈ ਅਪਰੰਪਰੁ ਸੁਆਮੀ ਮਿਤਿ ਜਾਨਹੁ ਆਪਨ ਗਾਤੀ ॥	ਧਨਾ ੪, ੫, ੨ : ੨	-	੬੬੮
ਤੂ ਪਾਰਬ੍ਰਹਮੁ ਪਰਮੇਸਰੁ ਜੋਨਿ ਨ ਆਵਹੀ ॥	ਮਾਰੂ ੫, ਵਾਰ, ੩ : ੧	-	੧੦੯੫
ਤੂੰ ਪਾਰਬ੍ਰਹਮੁ ਬੇਅੰਤੁ ਸੁਆਮੀ ਤੇਰੀ ਕੁਦਰਤਿ ਕਹਣੁ ਨ ਜਾਈ ॥	ਆਸਾ ੩, ਛੰਤ ੭, ੧੦ : ੨	-	੪੪੨
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥	ਆਸਾ ੪, ਸੋਪੁ ੧, ੨ : ੪	-	੧੧
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥	ਆਸਾ ੪, ਸੋਦ ੨, ੨ : ੪	-	੩੪੮
ਤੂੰ ਪਿੰਜਰੁ ਹਉ ਸੂਅਟਾ ਤੋਰ ॥	ਗਉ ਕਬ, ੨, ੨ : ੧	-	੩੨੩
ਤੂ ਪਿਤਾ ਸਭਿ ਬਾਰਿਕ ਥਾਰੇ ॥	ਮਾਰੂ ੫, ਸੋਲਾ ੧੦, ੪ : ੧	-	੧੦੮੧
ਤੂ ਪਿਰੁ ਗੁਣਵੰਤਾ ਹਉ ਅਉਗੁਣਿਆਰਾ ॥	ਵਡ ੪, ੨, ੫ : ੧	-	੫੬੧
ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ॥	ਸੂਹੀ ੫, ੧੫, ੧*: ੧	-	੭੪੦
ਤੂ ਪੁਰਖੁ ਅਨੰਦੀ ਅਨੰਤ ਸਭ ਜੋਤਿ ਸਮਾਹਰਾ ॥	ਮਾਰੂ ੫, ਵਾਰ, ੫ : ੪	-	੧੦੯੬
ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥	ਮਾਰੂ ੧, ਸੋਲਾ ੧੮, ੩ : ੨	-	੧੦੩੮
ਤੂ ਪੁਰੁ ਸਾਗਰੁ ਮਾਣਕ ਹੀਰੁ ॥	ਆਸਾ ੧, ਅਸ ੩, ੫ : ੧	-	੪੧੨
ਤੂ ਪੂਰਾ ਹਮ ਊਰੇ ਹੋਛੇ ਤੂ ਗਉਰਾ ਹਮ ਹਉਰੇ ॥	ਸੋਰ ੧, ੫, ੨ : ੧	-	੫੯੬
ਤੂ ਪੂਰਿ ਰਹਿਓ ਹੈ ਸਭ ਸਮਾਨ ॥	ਬਸੰ ਰਾਮਾ, ੧, ੨ : ੨	-	੧੧੯੫
ਤੂੰ ਪੇਡੁ ਸਾਖ ਤੇਰੀ ਫੂਲੀ ॥	ਮਾਝ ੫, ੨੮, ੧ : ੧	-	੧੦੨
ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ ॥	ਸੋਰ ੧, ੮, ੧ : ੧	-	੫੯੭
ਤੂ ਪ੍ਰਭੁ ਸਭਿ ਤੁਧੁ ਸੇਵਦੇ ਇਕ ਢਾਢੀ ਕਰੇ ਪੁਕਾਰ ॥	ਮਲਾ ੧, ਵਾਰ, ੧੯ : ੭	-	੧੨੮੬
ਤੂ ਪ੍ਰਭੁ ਹਮ ਸਰਣਾਗਤੀ ਮੋ ਕਉ ਮੇਲਿ ਲੈਹੁ ਹਰਿ ਰਾਇ ॥	ਮਾਰੂ ੪, ੩, ੪ : ੧	-	੯੯੬
ਤੂੰ ਪ੍ਰੀਤਮ ਭਾਨੀ ਤੁਹੀ ਸੁਰ ਗਿਆਨਿ ॥	ਆਸਾ ੫, ੫੨, ੩ : ੨	-	੩੮੪
ਤੂੰ ਪ੍ਰੀਤਮੁ ਠਾਕੁਰੁ ਅਤਿ ਭਾਰੀ ॥	ਮਾਝ ੫, ੩੩, ੧ : ੨	-	੧੦੪
ਤੂ ਪ੍ਰੀਤਮੁ ਪਿਆਰਾ ਪ੍ਰਾਨ ਹਿਤ ਚਿਤਾ ॥	ਤੁਖਾ ੫, ਛੰਤ, ੩ : ੨	-	੧੧੧੭
ਤੂ ਬਖਸਹਿ ਜਾਤਿ ਪਤਿ ਹੋਇ ॥	ਪ੍ਰਭਾ ੧, ੧੨, ੫ : ੩	-	੧੩੩੧
ਤੂ ਬਖਸਹਿ ਤਾ ਮੇਲਿ ਲੈਹਿ ਨਾਨਕ ਬਲਿ ਜਾਉ ॥	ਮਾਰੂ ੧, ਅਸ ੪, ੮ : ੩	-	੧੦੧੧
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥	ਆਸਾ ੧, ਵਾਰ, ੭ : ੪	-	੪੬੭
ਤੂੰ ਬਾਮ੍ਹਨੁ ਮੈ ਕਾਸੀਕ ਜੁਲਹਾ ਬੂਝਹੁ ਮੋਰ ਗਿਆਨਾ ॥	ਆਸਾ ਕਬ, ੨੬, ੩ : ੧	-	੪੮੨
ਤੂ ਬਿਅੰਤੁ ਅਵਿਗਤੁ ਅਗੋਚਰੁ ਇਹੁ ਸਭੁ ਤੇਰਾ ਆਕਾਰੁ ॥	ਆਸਾ ੫, ੩੭, ੧ : ੧	-	੩੭੯
ਤੂੰ ਬੇਅੰਤੁ ਅਤਿ ਮੂਚੋ ਮੂਚਾ ॥	ਮਾਝ ੫, ਅਸ ੩੫, ੮ : ੨	-	੧੩੧
ਤੂ ਬੇਅੰਤੁ ਅਪਰੰਪਰੁ ਸੁਆਮੀ ਗੁਰ ਕਿਰਪਾ ਕੋਈ ਲਾਖੈ ॥	ਸਾਰ ੫, ੧੨੮, ੧ : ੨	-	੧੨੨੮
ਤੂ ਬੇਅੰਤੁ ਸਰਬ ਕਲ ਪੂਰਾ ਕਿਛੁ ਕੀਮਤਿ ਕਹੀ ਨ ਜਾਇ ॥	ਬੈਰਾ ੪, ੬, ੨ : ੧	-	੭੨੦
ਤੂ ਬੇਅੰਤੁ ਕੋ ਵਿਰਲਾ ਜਾਣੈ ॥	ਵਡ ੫, ੩, ੧ : ੧	-	੫੬੨
ਤੂ ਬੇਅੰਤੁ ਤੇਰਾ ਅੰਤੁ ਨ ਪਾਇਆ ਸਬਦੇ ਦੇਹੁ ਬੁਝਾਈ ॥	ਪ੍ਰਭਾ ੩, ੨, ੧ : ੨	-	੧੩੩੩
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥	ਸਾਰ ੫, ੧, ੩ : ੨	-	੧੨੦੨
ਤੂੰ ਬੇਅੰਤੁ ਦਇਆਲੁ ਹੈ ਤੇਰੀ ਸਰਣਾਈ ॥	ਆਸਾ ੩, ਅਸ ੩੨, ੧*: ੧	-	੪੨੭
ਤੂ ਬੇਅੰਤੁ ਪਾਰਬ੍ਰਹਮ ਸੁਆਮੀ ਗਤਿ ਤੇਰੀ ਜਾਇ ਨ ਲਾਖੀ ॥	ਸਾਰ ੫, ੧੨੧, ੧ : ੧	-	੧੨੨੭
ਤੂੰ ਬ੍ਰਹਮਨੁ ਮੈ ਕਾਸੀਕ ਜੁਲਹਾ ਮੁਹਿ ਤੋਹਿ ਬਰਾਬਰੀ ਕੈਸੇ ਕੈ ਬਨਹਿ ॥	ਰਾਮ ਕਬ, ੫, ੩ : ੧	-	੯੭੦
ਤੂ ਭਗਤਾ ਕੈ ਵਸਿ ਭਗਤਾ ਤਾਣੁ ਤੇਰਾ ॥	ਰਾਮ ੫, ਵਾਰ, ੧੦ : ੮	-	੯੬੨

ਤੂ ਭੰਨਣ ਘੜਣ ਸਮਰਥੁ ਦਾਤਾਰੁ ਹਹਿ ਤੁਧੁ ਅਗੈ ਮੰਗਣ ਨੋ ਹਥ ਜੋੜਿ ਖਲੀ ਸਭ ਹੋਈ ॥	ਬਿਹਾ ੪, ਵਾਰ, ੩ : ੪	-	੫੪੯
ਤੂੰ ਭਾਰੋ ਸੁਆਮੀ ਮੋਰਾ ॥	ਸੋਰ ੫, ੮੬, ੨ : ੧	-	੬੨੯
ਤੂ ਭਾਰੋ ਸੁਆਮੀ ਮੋਰਾ ॥	ਸੋਰ ੫, ੬੪, ੪ : ੧	-	੬੨੫
ਤੂੰ ਭਾਰੋ ਠਾਕੁਰੁ ਗੁਣੀ ਗਹੇਰਾ ॥	ਸੂਹੀ ੫, ੧੧, ੨ : ੨	-	੭੩੯
ਤੂ ਭਾਰੋ ਠਾਕੁਰੁ ਮੇਰਾ ॥	ਸੋਰ ੫, ੫੪, ੨ : ੪	-	੬੨੨
ਤੂੰ ਭੋਗੀ ਅੰਦਰਿ ਭੋਗੀਆ ॥	ਸਿਰੀ ੧, ਅਸ ੨੮, ੧ : ੨	-	੭੧
ਤੂੰ ਮਨਿ ਹਰਿ ਜੀਉ ਤੂੰ ਮਨਿ ਸੂਖ ॥	ਗਉ ੧, ਅਸ ੧੨, ੧*: ੧	-	੨੨੬
ਤੂੰ ਮਨਿ ਵਸਿਆ ਲਗੈ ਨ ਦੂਖਾ ॥	ਆਸਾ ੫, ੨੦, ੧*: ੨	-	੩੭੬
ਤੂ ਮਾਰਿ ਜੀਵਾਲਹਿ ਬਖਸਿ ਮਿਲਾਇ ॥	ਗਉ ੧, ੧੦, ੩ : ੧	-	੧੫੪
ਤੂੰ ਮੀਰਾ ਸਾਚੀ ਠਕੁਰਾਈ ਨਾਨਕ ਬਲਿ ਬਲਿ ਜਾਵਣਿਆ ॥	ਮਾਝ ੫, ਅਸ ੩੭, ੮ : ੩	-	੧੩੨
ਤੂੰ ਮੇਰਾ ਸਖਾ ਤੂੰਹੀ ਮੇਰਾ ਮੀਤੁ ॥	ਗਉ ੫, ੮੭, ੧ : ੧	-	੧੮੧
ਤੂੰ ਮੇਰਾ ਕਰਤਾ ਹਉ ਸੇਵਕੁ ਤੇਰਾ ॥	ਆਸਾ ੫, ੭੪, ੧*: ੧	-	੩੮੯
ਤੂ ਮੇਰਾ ਜੀਵਨੁ ਤੂ ਆਧਾਰੁ ॥	ਆਸਾ ੫, ੭੪, ੨ : ੧	-	੩੮੯
ਤੂ ਮੇਰਾ ਠਾਕੁਰੁ ਹਉ ਦਾਸੁ ਤੇਰਾ ॥	ਭੈਰ ੫, ੩੧, ੧ : ੩	-	੧੧੪੪
ਤੂ ਮੇਰਾ ਠਾਕੁਰੁ ਹਮ ਤੇਰੈ ਦੁਆਰੇ ॥	ਆਸਾ ੫, ੭੪, ੧ : ੨	-	੩੮੯
ਤੂ ਮੇਰਾ ਤਰੰਗੁ ਹਮ ਮੀਨ ਤੁਮਾਰੇ ॥	ਆਸਾ ੫, ੭੪, ੧ : ੧	-	੩੮੯
ਤੂੰ ਮੇਰਾ ਪਰਬਤੁ ਤੂੰ ਮੇਰਾ ਓਲਾ ਤੁਮ ਸੰਗਿ ਲਵੈ ਨ ਲਾਵਣਿਆ ॥	ਮਾਝ ੫, ਅਸ ੩੭, ੧*: ੨	-	੧੩੧
ਤੂ ਮੇਰਾ ਪਿਤਾ ਤੂਹੈ ਮੇਰਾ ਮਾਤਾ ॥	ਭੈਰ ੫, ੩੧, ੧ : ੧	-	੧੧੪੪
ਤੂੰ ਮੇਰਾ ਪਿਤਾ ਤੂੰਹੈ ਮੇਰਾ ਮਾਤਾ ॥	ਮਾਝ ੫, ੩੧, ੧ : ੧	-	੧੦੩
ਤੂੰ ਮੇਰਾ ਪ੍ਰੀਤਮੁ ਤੁਮ ਸੰਗਿ ਹੀਤੁ ॥	ਗਉ ੫, ੮੭, ੧ : ੨	-	੧੮੧
ਤੂੰ ਮੇਰਾ ਬਹੁ ਮਾਣੁ ਕਰਤੇ ਤੂੰ ਮੇਰਾ ਬਹੁ ਮਾਣੁ ॥	ਗਉ ੫, ੧੬੯*, ੧*: ੧	-	੨੧੨
ਤੂੰ ਮੇਰਾ ਬੰਧਪੁ ਤੂੰ ਮੇਰਾ ਭ੍ਰਾਤਾ ॥	ਮਾਝ ੫, ੩੧, ੧ : ੨	-	੧੦੩
ਤੂੰ ਮੇਰਾ ਮੀਤੁ ਸਾਜਨੁ ਮੇਰਾ ਸੁਆਮੀ ਤੁਧੁ ਬਿਨੁ ਅਵਰੁ ਨ ਜਾਨਣਿਆ ॥	ਮਾਝ ੫, ਅਸ ੩੭, ੬ : ੩	-	੧੩੨
ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕੇਹਾ ਕਾੜਾ ਜੀਉ ॥	ਮਾਝ ੫, ੩੧, ੧ : ੩	-	੧੦੩
ਤੂੰ ਮੇਰੀ ਓਟ ਤੂੰਹੈ ਦੀਬਾਣੁ ॥	ਆਸਾ ੫, ੫, ੨ : ੪	-	੩੭੧
ਤੂੰ ਮੇਰੀ ਓਟ ਤੂੰ ਹੈ ਮੇਰਾ ਤਕੀਆ ॥	ਗਉ ੫, ੮੭, ੩ : ੪	-	੧੮੧
ਤੂੰ ਮੇਰੀ ਓਟ ਤੂੰਹੈ ਮੇਰਾ ਮਾਣਾ ॥	ਮਾਝ ੫, ੩੧, ੨ : ੨	-	੧੦੩
ਤੂ ਮੇਰੀ ਓਟ ਬਲ ਬੁਧਿ ਧਨੁ ਤੁਮ ਹੀ ਤੁਮਹਿ ਮੇਰੈ ਪਰਵਾਰੈ ॥	ਬਿਲਾ ੫, ੮੨, ੨ : ੧	-	੮੨੦
ਤੂੰ ਮੇਰੀ ਸੋਭਾ ਤੁਮ ਸੰਗਿ ਰਚੀਆ ॥	ਗਉ ੫, ੮੭, ੩ : ੩	-	੧੮੧
ਤੂ ਮੇਰੀ ਗਤਿ ਪਤਿ ਤੂ ਪਰਵਾਨੁ ॥	ਆਸਾ ੫, ੭੪, ੩ : ੧	-	੩੮੯
ਤੂੰ ਮੇਰੀ ਨਵ ਨਿਧਿ ਤੂੰ ਭੰਡਾਰੁ ॥	ਗਉ ੫, ੮੭, ੩ : ੧	-	੧੮੧
ਤੂੰ ਮੇਰੀ ਪਤਿ ਤੂਹੈ ਮੇਰਾ ਗਹਣਾ ॥	ਗਉ ੫, ੮੭, ੧ : ੩	-	੧੮੧
ਤੂੰ ਮੇਰੇ ਸਾਹਿਬ ਤੂੰ ਮੇਰੇ ਖਾਨ ॥	ਗਉ ੫, ੮੭, ੧*: ੨	-	੧੮੧
ਤੂ ਮੇਰੇ ਜੀਅ ਪ੍ਰਾਨ ਸੁਖਦਾਤਾ ॥	ਭੈਰ ੫, ੩੧, ੧ : ੨	-	੧੧੪੪
ਤੂ ਮੇਰੇ ਮੀਤ ਸਖਾ ਹਰਿ ਪ੍ਰਾਨ ॥	ਸਾਰ ੫, ੬੪, ੧*: ੧	-	੧੨੧੬
ਤੂੰ ਮੇਰੇ ਲਾਲਨ ਤੂੰ ਮੇਰੇ ਪ੍ਰਾਨ ॥	ਗਉ ੫, ੮੭, ੧*: ੧	-	੧੮੧
ਤੂੰ ਮੇਰੋ ਪਿਆਰੋ ਤਾ ਕੈਸੀ ਭੂਖਾ ॥	ਆਸਾ ੫, ੨੦, ੧*: ੧	-	੩੭੬
ਤੂੰ ਮੇਰੋ ਮੇਰੁ ਪਰਬਤੁ ਸੁਆਮੀ ਓਟ ਗਹੀ ਮੈ ਤੇਰੀ ॥	ਰਾਮ ਕਬ, ੩, ੧ : ੧	-	੯੬੯
ਤੂ ਮੋਟਉ ਠਾਕੁਰੁ ਸਬਦ ਮਾਹਿ ॥	ਬਸੰ ੧, ਅਸ ੨, ੮ : ੩	-	੧੧੮੮
ਤੂ ਰਖਵਾਲਾ ਸਦਾ ਸਦਾ ਹਉ ਤੁਧੁ ਧਿਆਈ ॥	ਗੂਜ ੩, ਵਾਰ, ੨੧ : ੨	-	੫੧੭
ਤੂ ਰਾਮ ਕਹਨ ਕੀ ਛੋਡੁ ਬਾਨਿ ॥	ਬਸੰ ਕਬ, ੪, ੨ : ੩	-	੧੧੯੪
ਤੂੰ ਰਾਮ ਨਾਮੁ ਜਪਿ ਸੋਈ ॥	ਆਸਾ ਕਬ, ੯, ੧*: ੨	-	੪੭੮
ਤੂੰ ਵਸਹਿ ਮਨ ਮਾਹਿ ਸਹਜੇ ਰਸਿ ਰਸੈ ॥	ਸੂਹੀ ੧, ਅਸ ੩, ੩ : ੨	-	੭੫੨
ਤੂੰ ਵਡ ਸਾਹੁ ਜਾ ਕੇ ਕੋਟਿ ਵਣਜਾਰੇ ॥	ਗਉ ੫, ੮੫, ੩ : ੩	-	੧੮੧
ਤੂ ਵਡ ਦਾਤਾ ਅੰਤਰਜਾਮੀ ॥	ਵਡ ੫, ੫, ੧ : ੧	-	੫੬੩
ਤੂ ਵਡ ਦਾਤਾ ਅੰਤਰਜਾਮੀ ਮੇਰੀ ਸਰਧਾ ਪੂਰਿ ਹਰਿ ਰਾਇਆ ॥	ਵਡ ੪, ਛੰਤ ੨, ੨ : ੪	-	੫੭੩

ਤੂ ਵਡ ਦਾਤਾ ਤੂ ਵਡ ਦਾਨਾ ਅਉਰੁ ਨਹੀ ਕੋ ਦੂਜਾ ॥	ਬਸੰ ੫, ੨੦, ੩ : ੧ -	੧੧੮੬
ਤੂੰ ਵਡ ਪੁਰਖੁ ਅਗੰਮ ਤਰੋਵਰੁ ਹਮ ਪੰਖੀ ਤੁਝ ਮਾਹੀ ॥	ਗੂਜ ੧, ਅਸ ੪, ੮ : ੧ -	੫੦੫
ਤੂ ਵਡ ਰਸੀਆ ਤੂ ਵਡ ਭੋਗੀ ॥	ਮਾਰੂ ੫, ਸੋਲਾ ੩, ੭ : ੧ -	੧੦੭੪
ਤੂੰ ਵਡਾ ਤੂੰ ਊਚੋ ਊਚਾ ॥	ਮਾਝ ੫, ਅਸ ੩੫, ੮ : ੧ -	੧੩੧
ਤੂੰ ਵਰਨਾ ਚਿਹਨਾ ਬਾਹਰਾ ॥	ਸਿਰੀ ੫, ਅਸ ੨੯, ੨੦ : ੧ -	੭੪
ਤੂੰ ਵਲਵੰਚ ਲੂਕਿ ਕਰਹਿ ਸਭ ਜਾਣੈ ਜਾਣੀ ਰਾਮ ॥	ਬਿਹਾ ੫, ੭, ੨ : ੧ -	੫੪੬
ਤੂੰ ਵਿਸਰਹਿ ਤਦਿ ਹੀ ਮਰਿ ਜਾਉ ॥	ਗਉ ੩, ੨੭, ੧*: ੨ -	੧੫੯
ਤੂੰ ਵਿਸਰਹਿ ਤਾਂ ਸਭੁ ਕੋ ਲਾਗੂ ਚੀਤਿ ਆਵਹਿ ਤਾਂ ਸੇਵਾ ॥	ਆਸਾ ੫, ੪੯, ੧ : ੧ -	੩੮੩
ਤੂ ਵੇਪਰਵਾਹੁ ਅਥਾਹੁ ਹੈ ਅਤੁਲੁ ਕਿਉ ਤੁਲੀਐ ॥	ਗਉ ੪, ਵਾਰ, ੯ : ੧ -	੩੦੪
ਤੇ ਉਧਰੇ ਬਸੇ ਜਿਹ ਚੀਤ ॥	ਕਾਨ ੫, ੫, ੧ : ੨ -	੧੨੯੯
ਤੇਊ ਉਤਰਿ ਪਾਰਿ ਪਰੇ ਰਾਮ ਨਾਮ ਲੀਨੇ ॥	ਧਨਾ ਕਬ, ੫, ੨ : ੨ -	੬੯੨
ਤੇ ਊਝੜਿ ਭਰਮਿ ਮੁਏ ਗਾਵਾਰੀ ਮਾਇਆ ਭੁਅੰਗ ਬਿਖੁ ਚਾਖਾ ॥	ਜੈਤ ੪, ੨, ੨ : ੨ -	੬੯੬
ਤੇ ਅਨਦਿਨੁ ਨਾਮੁ ਸਦਾ ਧਿਆਵਹਿ ਗੁਰ ਪੂਰੇ ਤੇ ਭਗਤਿ ਵਿਸੇਖੁ ॥	ਆਸਾ ੩, ੫੦, ੧*: ੨ -	੩੬੪
ਤੇ ਸੰਤ ਭਲੇ ਗੁਰਸਿਖ ਹੈ ਜਿਨ ਨਾਹੀ ਚਿੰਤ ਪਰਾਈ ਚੁਖਾ ॥	ਵਡ ੪, ਵਾਰ, ੬ : ੪ -	੫੮੮
ਤੇ ਸਭਿ ਧਰਮ ਰਾਇ ਕੈ ਜਾਹੀ ॥	ਗਉ ਕਬ, ੫, ੧*: ੨ -	੩੨੪
ਤੇ ਸਾਕਤ ਚੋਰ ਜਿਨਾ ਨਾਮੁ ਵਿਸਾਰਿਆ ਮਨ ਤਿਨ ਕੈ ਨਿਕਟਿ ਨ ਭਿਟੀਐ ॥	ਗਉ ੪, ੫੭, ੪ : ੨ -	੧੭੦
ਤੇ ਸਾਧੂ ਹਰਿ ਮੇਲਹੁ ਸੁਆਮੀ ਜਿਨ ਜਪਿਆ ਗਤਿ ਹੋਇ ਹਮਾਰੀ ॥	ਭੈਰ ੪, ੬, ੧ : ੧ -	੧੧੩੫
ਤੇ ਸ੍ਰਵਨ ਭਲੇ ਸੋਭਨੀਕ ਹਹਿ ਮੇਰੀ ਜਿੰਦੁੜੀਏ ਹਰਿ ਕੀਰਤਨੁ ਸੁਣਹਿ ਹਰਿ ਤੇਰੇ ਰਾਮ ॥	ਬਿਹਾ ੪, ੪, ੨ : ੨ -	੫੪੦
ਤੇ ਹਸਤ ਪੁਨੀਤ ਪਵਿਤ੍ਰ ਹਹਿ ਮੇਰੀ ਜਿੰਦੁੜੀਏ ਜੋ ਹਰਿ ਜਸੁ ਹਰਿ ਹਰਿ ਲੇਖਹਿ ਰਾਮ ॥	ਬਿਹਾ ੪, ੪, ੩ : ੨ -	੫੪੦
ਤੇ ਹਰਿ ਕੇ ਜਨ ਹਰਿ ਸਿਉ ਰਲਿ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤਿ ॥	ਸਾਰ ੪, ੮, ੨ : ੨ -	੧੨੦੧
ਤੇ ਹਰਿ ਜਨ ਹਰਿ ਮੇਲਹੁ ਹਮ ਪਿਆਰੇ ॥	ਗਉ ੪, ੪੧, ੧*: ੧ -	੧੬੪
ਤੇ ਹਰਿ ਦਰਗਹ ਮੁਖ ਊਜਲ ਭਾਈ ॥	ਗਉ ੪, ੪੩, ੩ : ੩ -	੧੬੫
ਤੇ ਹਰਿ ਦਰਗਹਿ ਪੈਨਾਈਅਹਿ ਜਿਨ ਹਰਿ ਵੁਠਾ ਮਨ ਮਾਹਿ ॥	ਗਉ ੪, ਵਾਰ ੧੭ ਸ, ੪, ੧ : ੫ -	੩੧੦
ਤੇਹਾ ਹੋਵੈ ਜੇਹੇ ਕਰਮ ਕਮਾਇ ॥	ਆਸਾ ੩, ੪੭, ੪ : ੨ -	੩੬੩
ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ ॥	ਜਪੁ ੧, ੭ : ੭ -	੨
ਤੇ ਕਬਹੁ ਨ ਹਾਰਹਿ ਹਰਿ ਹਰਿ ਗੁਣ ਸਾਰਹਿ ਤਿਨ੍ ਜਮੁ ਨੇੜਿ ਨ ਆਵੈ ॥	ਆਸਾ ੧, ਛੰਤ ੪, ੨ : ੩ -	੪੩੮
ਤੇ ਗਰਭ ਜੋਨੀ ਗਾਲੀਅਹਿ ਜਿਉ ਲੋਨੁ ਜਲਹਿ ਗਲਾਇਓ ॥	ਮਾਲੀ ੪, ੩, ੩ : ੨ -	੯੮੫
ਤੇ ਗੁਣ ਵਿਸਰਿ ਗਏ ਅਪਰਾਧੀ ਮੈ ਬਉਰਾ ਕਿਆ ਕਰਉ ਹਰੇ ॥	ਮਾਰੂ ੧, ਅਸ ੮, ੨ : ੧ -	੧੦੧੩
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥	ਨਟ ੪, ੯, ੨ : ੧ -	੯੭੮
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥	ਸਲੋ ਕਬ, ੧੯੨ : ੨ -	੧੩੭੪
ਤੇ ਜਨ ਨਾਨਕ ਨਾਮਿ ਸਮਾਈ ॥	ਗਉ ੪, ੪੦, ੪ : ੩ -	੧੬੪
ਤੇ ਜਨ ਨਾਨਕ ਰਾਮ ਨਾਮ ਲਿਵ ਲਾਈ ॥	ਗੂਜ ੪, ੭, ੫ : ੨ -	੪੯੪
ਤੇਜਨ ਮਹਿ ਤੇਜਵੰਸੀ ਕਹੀਅਹਿ ਰਸੀਅਨ ਮਹਿ ਰਾਤਾ ॥	ਗੂਜ ੫, ਅਸ ੧, ੨ : ੨ -	੫੦੭
ਤੇ ਤਸਕਰ ਜੋ ਨਾਮੁ ਨ ਲੇਵਹਿ ਵਾਸਹਿ ਕੋਟ ਪੰਚਾਸਾ ॥	ਪ੍ਰਭਾ ੧, ੩, ੨ : ੨ -	੧੩੨੮
ਤੇਤਾ ਕੜਿਆ ॥	ਆਸਾ ੧, ਵਾਰ ੯ ਸ, ੧, ੨ : ੨ -	੪੬੭
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥	ਆਸਾ ੪, ਛੰਤ ੧੧, ੨ : ੧ -	੪੪੫
ਤੇਤਾ ਜੁਗੁ ਆਇਆ ਅੰਤਰਿ ਜੋਰੁ ਪਾਇਆ ਜਤੁ ਸੰਜਮ ਕਰਮ ਕਮਾਇ ਜੀਉ ॥	ਆਸਾ ੪, ਛੰਤ ੧੧, ੨ : ੬ -	੪੪੫
ਤੇਤੀਸ ਕਰੋੜੀ ਹੈ ਖੇਲ ਖਾਨਾ ॥	ਭੈਰ ਕਬ, ੧੫, ੨ : ੧ -	੧੧੬੧
ਤੇਤੀਸ ਕਰੋੜੀ ਦਾਸ ਤੁਮ੍ਾਰੇ ਰਿਧਿ ਸਿਧਿ ਪ੍ਰਾਣ ਅਧਾਰੀ ॥	ਆਸਾ ੩, ਅਸ ੨੩, ੨ : ੧ -	੪੨੨
ਤੇਤੋ ਲਵਿਆ ॥	ਆਸਾ ੧, ਵਾਰ ੯ ਸ, ੧, ੨ : ੪ -	੪੬੭

ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥	ਸਿਰੀ ਬੇਣੀ, ੧, ੧ : ੩	-	੯੩
ਤੇ ਦੂਜੈ ਭਾਇ ਪਵਹਿ ਗ੍ਰਭ ਜੋਨੀ ਸਭੁ ਬਿਰਥਾ ਜਨਮੁ ਤਿਨ ਜਾਇਬਾ ॥	ਜੈਤ ੪, ੪, ੩ : ੨	-	੬੯੭
ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨਹ ਛਿਜੰਤਿ ਤਰੰਗ ਤੋਯਣਹ ॥	ਸਸ ੫, ੫੩ : ੪	-	੧੩੫੯
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥	ਸਲੋ ਕਬ, ੨੪੨ : ੨	-	੧੩੭੭
ਤੇ ਨਰ ਵਿਰਲੇ ਜਾਣੀਅਹਿ ਜਿਨ ਅੰਤਰਿ ਗਿਆਨੁ ਮੁਰਾਰਿ ॥	ਪ੍ਰਭਾ ੧, ੧੩, ੪ : ੨	-	੧੩੩੧
ਤੇ ਨਿਰਭਉ ਜਿਨ ਸ੍ਰੀਰਾਮੁ ਧਿਆਇਆ ਗੁਰਮਤਿ ਮੁਰਾਰਿ ਹਰਿ ਮੁਕੰਦੇ ॥	ਕਲਿ ੪, ੭, ੧ : ੨	-	੧੩੨੧
ਤੇ ਨੇਤ੍ਰ ਭਲੇ ਪਰਵਾਣੁ ਹਹਿ ਮੇਰੀ ਜਿੰਦੁੜੀਏ ਜੋ ਸਾਧੂ ਸਤਿਗੁਰੁ ਦੇਖਹਿ ਰਾਮ ॥	ਬਿਹਾ ੪, ੪, ੩ : ੧	-	੫੪੦
ਤੇ ਪੀਵਹਿ ਸੰਤ ਕਰਹਿ ਮਨਿ ਮਜਨੁ ਪੁਬ ਜਿਨਹੁ ਸੇਵਾ ਕਰੀਆ ॥	ਸਵ ੪, ਕਲ੍ਯ, ੨ : ੨	-	੧੩੯੬
ਤੇ ਬੰਧਨ ਤੇ ਭਏ ਮੁਕਤਿ ॥	ਬਸੰ ੫, ੬, ੨ : ੩	-	੧੧੮੧
ਤੇ ਬੈਰਾਗੀ ਕਹਾ ਸਮਾਏ ॥	ਆਸਾ ੫, ੮੨, ੧*: ੧	-	੩੯੦
ਤੇ ਭਵ ਸਾਗਰ ਉਤਰੇ ਪਾਰਿ ॥	ਬਸੰ ੯, ੨, ੨ : ੨	-	੧੧੮੬
ਤੇ ਮੁਕਤੇ ਭਏ ਸਤਿਗੁਰ ਸਬਦਿ ਮਨਿ ਗੁਰ ਪਰਚਾ ਪਾਇਅਉ ॥	ਸਵ ੪, ਕਲ੍ਯ, ੯ : ੫	-	੧੩੯੭
ਤੇ ਜਮੁ ਨ ਪੇਖਹਿ ਨੈਨ ॥	ਬਿਲਾ ੫, ਅਸ ੧, ੫ : ੩	-	੮੩੭
ਤੇ ਤੇ ਬੰਧ ਗਲਾਣੇ ॥	ਮਾਰੂ ੫, ੧੭, ੩ : ੨	-	੧੦੦੪
ਤੇ ਧੰਨੁ ਜਨ ਵਡ ਪੁਰਖ ਪੂਰੇ ਜੋ ਗੁਰਮਤਿ ਹਰਿ ਜਪਿ ਭਉ ਬਿਖਮੁ ਤਰੇ ॥	ਤੁਖਾ ੪, ਛੰਤ ੨, ੩ : ੫	-	੧੧੧੫
ਤੇ ਨਰ ਨਿੰਦਕ ਸੋਭ ਨ ਪਾਵਹਿ ਤਿਨ ਨਕ ਕਾਟੇ ਸਿਰਜਨਹਾਰੀ ॥	ਭੈਰ ੪, ੬, ੩ : ੨	-	੧੧੩੫
ਤੇ ਨਰ ਭਾਗਹੀਨ ਦੁਹਚਾਰੀ ਓਇ ਜਨਮਿ ਮੁਏ ਫਿਰਿ ਮਰਾ ॥	ਬਿਲਾ ੪, ੩, ੩ : ੨	-	੭੯੯
ਤੇ ਨਿਰਮਲ ਪੁਰਖ ਅਪਰੰਪਰ ਪੂਰੇ ਤੇ ਜਗ ਮਹਿ ਗੁਰ ਗੋਵਿੰਦ ਹਰੇ ॥	ਮਾਰੂ ੧, ਅਸ ੮, ੧੧ : ੨	-	੧੦੧੪
ਤੇ ਬੈਰਾਗੀ ਸਤ ਸਮਾਨਿ ॥	ਰਾਮ ੩, ਵਾਰ ੧੨ ਸ, ੧, ੬ : ੪	-	੯੫੩
ਤੇ ਭਵਹਿ ਨ ਬਾਰੈ ਬਾਰ ॥	ਮਾਰੂ ਕਬ, ੩, ੧*: ੨	-	੧੧੦੩
ਤੇ ਮੁਕਤ ਭਏ ਜਿਨ ਹਰਿ ਨਾਮੁ ਧਿਆਇਆ ਤਿਨ ਪਵਿਤੁ ਪਰਮ ਪਦੁ ਪਾਏ ॥	ਸੂਹੀ ੪, ੧੪, ੧ : ੨	-	੭੩੫
ਤੇਰਸਿ ਤਰਵਰ ਸਮੁਦ ਕਨਾਰੈ ॥	ਬਿਲਾ ੧, ਥਿਤੀ, ੧੭ : ੧	-	੮੪੦
ਤੇਰਸਿ ਤੇਰਹ ਅਗਮ ਬਖਾਣਿ ॥	ਗਉ ਕਬ, ਥਿਤੀ, ੧੪ : ੧	-	੩੪੪
ਤੇਰਾ ਅੰਤੁ ਨ ਜਾਈ ਲਖਿਆ ॥	ਆਸਾ ੧, ਵਾਰ ੧੨ ਸ, ੧, ੧*: ੨	-	੪੬੯
ਤੇਰਾ ਅੰਤੁ ਨ ਜਾਈ ਲਖਿਆ ਅਕਥੁ ਨ ਜਾਈ ਹਰਿ ਕਥਿਆ ॥	ਆਸਾ ੩, ਪਟੀ, ੧੮ : ੧	-	੪੩੫
ਤੇਰਾ ਅੰਤੁ ਨ ਜਾਣਾ ਮੇਰੇ ਸਾਹਿਬ ਮੈ ਅੰਧੁਲੇ ਕਿਆ ਚਤੁਰਾਈ ॥	ਬਿਲਾ ੧, ੧, ੨ : ੨	-	੭੯੫
ਤੇਰਾ ਅੰਤੁ ਨ ਜਾਣੈ ਕੋਇ ਸਚੁ ਸਿਰਜਣਹਾਰਿਆ ॥	ਮਾਰੂ ੫, ਵਾਰ, ੧ : ੭	-	੧੦੯੪
ਤੇਰਾ ਅੰਤੁ ਨ ਪਾਇਆ ਸੁਰਗਿ ਮਛਿ ਪਇਆਲਿ ਜੀਉ ॥	ਸਿਰੀ ੧, ਅਸ ੨੮, ੧ : ੩	-	੭੧
ਤੇਰਾ ਅੰਤੁ ਨ ਪਾਇਆ ਕਹਾ ਪਾਇ ॥	ਬਸੰ ੧, ੨, ੨ : ੩	-	੧੧੬੮
ਤੇਰਾ ਅੰਤੁ ਨ ਪਾਰਾਵਾਰਾ ॥	ਮਾਰੂ ੫, ੧੭, ੪ : ੫	-	੧੦੦੪
ਤੇਰਾ ਏਕੁ ਨਾਮੁ ਤਾਰੇ ਸੰਸਾਰੁ ॥	ਸਿਰੀ ੧, ੨੯, ੧*: ੩	-	੨੪
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥	ਸੂਹੀ ੧, ੪, ੧*: ੧	-	੭੨੯
ਤੇਰਾ ਸਚੁ ਨਾਮੁ ਪਰਮੇਸਰਾ ॥	ਬਸੰ ੧, ੨, ੩ : ੨	-	੧੧੬੮
ਤੇਰਾ ਸਚੇ ਕਿਨੈ ਅੰਤੁ ਨ ਪਾਇਆ ॥	ਮਾਝ ੩, ਅਸ ੮, ੨ : ੧	-	੧੧੩
ਤੇਰਾ ਸਦੜਾ ਸੁਣੀਜੈ ਭਾਈ ਜੇ ਕੋ ਬਹੈ ਅਲਾਇ ॥	ਸੂਹੀ ੧, ੭, ੧*: ੧	-	੭੩੦
ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥	ਆਸਾ ੪, ਛੰਤ ੧੪, ੪ : ੫	-	੪੪੮
ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥	ਆਸਾ ੪, ਛੰਤ ੧੪, ੩ : ੪	-	੪੪੮
ਤੇਰਾ ਸਬਦੁ ਤੂੰਹੈ ਹਹਿ ਆਪੇ ਭਰਮੁ ਕਹਾ ਹੀ ॥	ਗਉ ੩, ੩੫, ੪ : ੧	-	੧੬੨
ਤੇਰਾ ਸਭੁ ਕੀਆ ਤੂੰ ਥਿਰੁ ਥੀਆ ਤੁਧੁ ਸਮਾਨਿ ਕੋ ਨਾਹੀ ॥	ਆਸਾ ੧, ਛੰਤ ੨, ੪ : ੩	-	੪੩੭
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥	ਗਉ ੪, ਵਾਰ, ੨ : ੩	-	੩੦੧
ਤੇਰਾ ਸੋ ਦਿਨੁ ਨੇੜੈ ਆਇਆ ॥	ਆਸਾ ੫, ੧੨੭, ੧*: ੨	-	੪੦੩
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥	ਆਸਾ ੫, ੧੦੩, ੨ : ੧	-	੩੯੬
ਤੇਰਾ ਹੁਕਮੁ ਨ ਜਾਪੀ ਕੇਤੜਾ ਸਚੇ ਅਲਖ ਅਪਾਰਾ ॥	ਸੂਹੀ ੩, ਵਾਰ, ੨ : ੨	-	੭੮੬
ਤੇਰਾ ਹੁਕਮੁ ਨ ਜਾਪੀ ਕੇਤੜਾ ਲਿਖਿ ਨ ਜਾਣੈ ਕੋਇ ॥	ਸਿਰੀ ੧, ਅਸ ੧, ੨ : ੧	-	੫੩
ਤੇਰਾ ਹੁਕਮੁ ਭਲਾ ਤੁਧੁ ਭਾਵੈ ॥	ਆਸਾ ੧, ੩੬, ੧*: ੧	-	੩੫੯

ਤੇਰਾ ਹੁਕਮੁ ਲਾਲਾ ਮੰਨੇ ਏਹ ਕਰਣੀ ਸਾਰੁ ॥	ਮਾਰੂ ੧, ਅਸ ੫, ੬ : ੩	-	੧੦੧੧
ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ ॥	ਰਾਮ ੧, ਸਿਗੋ, ੪੩ : ੨	-	੯੪੨
ਤੇਰਾ ਕਿਨੈ ਨ ਪਾਇਆ ਆਦਿ ਅੰਤੁ ॥	ਬਸੰ ੩, ੧, ੧ : ੪	-	੧੧੭੨
ਤੇਰਾ ਕੀਆ ਕਿਰਮ ਜੰਤੁ ॥	ਬਸੰ ੩, ੧੩, ੧ : ੧	-	੧੧੭੬
ਤੇਰਾ ਕੀਆ ਮੀਠਾ ਲਾਗੈ ॥	ਆਸਾ ੫, ੯੩, ੨ : ੧	-	੩੯੪
ਤੇਰਾ ਕੀਤਾ ਹੋਇ ਤ ਕਾਹੇ ਡਰਪੀਐ ॥	ਗੂਜ ੫, ਵਾਰ, ੧੭ : ੧	-	੫੨੨
ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ ॥	ਸਲੋ ੫, ੧ : ੧	-	੧੪੨੯
ਤੇਰਾ ਕੀਤਾ ਜਿਸੁ ਲਾਗੈ ਮੀਠਾ ॥	ਮਾਝ ੫, ਅਸ ੩੭, ੨ : ੧	-	੧੩੧
ਤੇਰਾ ਜਨੁ ਏਕੁ ਆਧੁ ਕੋਈ ॥	ਕੇਦਾ ਕਬ, ੧, ੧*: ੧	-	੧੧੨੩
ਤੇਰਾ ਜਨੁ ਨਿਰਤਿ ਕਰੇ ਗੁਨ ਗਾਵੈ ॥	ਆਸਾ ੫, ੪੩, ੧*: ੧	-	੩੮੧
ਤੇਰਾ ਜਨੁ ਰਾਮ ਨਾਮ ਰੰਗਿ ਜਾਗਾ ॥	ਧਨਾ ੫, ੪੭, ੧*: ੧	-	੬੮੨
ਤੇਰਾ ਜਨੁ ਰਾਮ ਰਸਾਇਣਿ ਮਾਤਾ ॥	ਦੇਵ ੫, ੨੧, ੧*: ੧	-	੫੩੨
ਤੇਰਾ ਜੋਰੁ ਤੇਰੀ ਮਨਿ ਟੇਕ ॥	ਤਿਲੰ ੫, ੨, ੧ : ੩	-	੭੨੩
ਤੇਰਾ ਤਾਣੁ ਤੂਹੈ ਦੀਬਾਣੁ ॥	ਆਸਾ ੧, ੨੧, ੩ : ੧	-	੩੫੫
ਤੇਰਾ ਤਾਣੁ ਨਾਮ ਕੀ ਵਡਿਆਈ ॥	ਗਉ ੧, ੧੦, ੪ : ੩	-	੧੫੪
ਤੇਰਾ ਤੁਝ ਕਉ ਸਉਪਤੇ ਕਿਆ ਲਾਗੈ ਮੇਰਾ ॥	ਸਲੋ ਕਬ, ੨੦੩ : ੨	-	੧੩੭੫
ਤੇਰਾ ਥਾਨੁ ਸੁਹਾਵਾ ਰੂਪੁ ਸੁਹਾਵਾ ਤੇਰੇ ਭਗਤ ਸੋਹਹਿ ਦਰਬਾਰੇ ॥	ਧਨਾ ੫, ੧, ੨ : ੧	-	੬੭੦
ਤੇਰਾ ਦਰਸੁ ਅਪਾਰੁ ਨਾਮੁ ਅਮੋਲਈ ਜੀਉ ॥	ਧਨਾ ੫, ਛੰਤ ੧, ੪ : ੧	-	੬੯੧
ਤੇਰਾ ਦਾਸਨਿ ਦਾਸਾ ਕਹਉ ਰਾਇ ॥	ਬਸੰ ੧, ੨, ੧*: ੧	-	੧੧੬੮
ਤੇਰਾ ਦਾਸਨਿ ਦਾਸਾ ਕਹਉ ਰਾਇ ॥	ਬਸੰ ੧, ੨, ੨ : ੪	-	੧੧੬੮
ਤੇਰਾ ਦੀਆ ਸਭਿ ਜੰਤ ਖਾਹਿ ॥	ਬਸੰ ੫, ੧੦, ੩ : ੪	-	੧੧੮੩
ਤੇਰਾ ਦੀਆ ਨਾਮੁ ਵਖਾਣੈ ॥	ਵਡ ੫, ੮, ੧ : ੨	-	੫੬੩
ਤੇਰਾ ਨਾਮੁ ਸਚਾ ਜੀਉ ਸਬਦੁ ਸਚਾ ਵੀਚਾਰੋ ॥	ਗਉ ੧, ਛੰਤ ੨, ੪ : ੧	-	੨੪੩
ਤੇਰਾ ਨਾਮੁ ਕਰੀ ਚਨਣਾਠੀਆ ਜੇ ਮਨੁ ਉਰਸਾ ਹੋਇ ॥	ਗੂਜ ੧, ੧, ੧ : ੧	-	੪੮੯
ਤੇਰਾ ਨਾਮੁ ਦਾਰੂ ਅਵਰੁ ਨਾਸਤਿ ਕਰਣਹਾਰੁ ਅਪਾਰੁ ॥	ਪ੍ਰਭਾ ੧, ੨, ੧*: ੨	-	੧੩੨੭
ਤੇਰਾ ਨਾਮੁ ਬੂੰਦ ਹਮ ਚਾਤ੍ਰਿਕ ਤਿਖਹਾਰੇ ॥	ਮਾਝ ੫, ੨੧, ੧ : ੨	-	੧੦੦
ਤੇਰਾ ਨਾਮੁ ਰਤਨੁ ਕਰਮੁ ਚਾਨਣੁ ਸੁਰਤਿ ਤਿਥੈ ਲੋਇ ॥	ਪ੍ਰਭਾ ੧, ੨, ੧ : ੧	-	੧੩੨੭
ਤੇਰਾ ਨਾਮੁ ਰੂੜੋ ਰੂਪੁ ਰੂੜੋ ਅਤਿ ਰੰਗ ਰੂੜੋ ਮੇਰੋ ਰਾਮਈਆ ॥	ਧਨਾ ਨਾਮ, ੩, ੧*: ੧	-	੬੯੩
ਤੇਰਾ ਨਾਮੁ ਵਖਰੁ ਵਾਪਾਰੁ ਜੀ ॥	ਗਉ ੧, ੧੯, ੧*: ੨	-	੧੫੭
ਤੇਰਾ ਪਾਰੁ ਨ ਪਾਇਆ ਬੀਠੁਲਾ ॥	ਬਸੰ ਨਾਮ, ੨, ੨ : ੨	-	੧੧੯੬
ਤੇਰਾ ਬਿਖਮੁ ਭਾਵਨੁ ॥	ਸਿਰੀ ੫, ੯੭, ੧*: ੨	-	੫੧
ਤੇਰਾ ਭਰੋਸਾ ਪਿਆਰੇ ॥	ਰਾਮ ੫, ਅਸ ੧, ੧*: ੧	-	੯੧੨
ਤੇਰਾ ਭਾਣਾ ਸਭੁ ਕਿਛੁ ਹੋਵੈ ॥	ਆਸਾ ੧, ੨੪, ੧*: ੧	-	੩੫੬
ਤੇਰਾ ਭਾਣਾ ਤੂਹੈ ਮਨਾਇਹਿ ਜਿਸ ਨੋ ਹੋਹਿ ਦਇਆਲਾ ॥	ਸੂਹੀ ੫, ੪੮, ੧ : ੧	-	੭੪੭
ਤੇਰਾ ਭਾਣਾ ਮੰਨੇ ਸੁ ਮਿਲੈ ਤੁਧੁ ਆਏ ॥	ਮਾਰੂ ੩, ਸੋਲਾ ੨੦, ੩ : ੧	-	੧੦੬੩
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ ਬਿਖਮੁ ਤੇਰਾ ਹੈ ਭਾਣਾ ॥	ਬਸੰ ੫, ੨੦, ੪ : ੧	-	੧੧੮੬
ਤੇਰਾ ਮਹਲੁ ਸਚਾ ਜੀਉ ਨਾਮੁ ਸਚਾ ਵਾਪਾਰੋ ॥	ਗਉ ੧, ਛੰਤ ੨, ੪ : ੨	-	੨੪੩
ਤੇਰਾ ਮਾਣੁ ਤਾਣੁ ਪ੍ਰਭ ਤੇਰਾ ॥	ਮਾਝ ੫, ੪੧, ੪ : ੧	-	੧੦੬
ਤੇਰਾ ਮਾਣੁ ਤਾਣੁ ਰਿਦ ਅੰਤਰਿ ਹੋਰ ਦੂਜੀ ਆਸ ਚੁਕਾਈ ॥	ਸੂਹੀ ੫, ੫੨, ੧ : ੨	-	੭੪੮
ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ ॥	ਮਾਝ ੫, ੮, ੨ : ੧	-	੯੬
ਤੇਰਾ ਰੂਪੁ ਅਗੰਮੁ ਹੈ ਅਨੂਪੁ ਤੇਰਾ ਦਰਸਾਰਾ ॥	ਸੂਹੀ ੫, ੪੭, ੩ : ੧	-	੭੪੬
ਤੇਰਾ ਰੂਪੁ ਨ ਜਾਈ ਲਖਿਆ ਕਿਉ ਤੁਝਹਿ ਧਿਆਵਹੀ ॥	ਮਾਰੂ ੫, ਵਾਰ, ੩ : ੩	-	੧੦੯੫
ਤੇਰਾ ਲਿਖਿਆ ਕੋਇ ਨ ਮੇਟਣਹਾਰਾ ॥	ਮਾਰੂ ੩, ਸੋਲਾ ੧੨, ੧੫ : ੨	-	੧੦੫੬
ਤੇਰਾ ਵਖਤੁ ਸੁਹਾਵਾ ਅੰਮ੍ਰਿਤੁ ਤੇਰੀ ਬਾਣੀ ॥	ਵਡ ੧, ਛੰਤ ੨, ੩ : ੧	-	੫੬੬
ਤੇਰਾ ਵਰਨੁ ਨ ਜਾਪੈ ਰੂਪੁ ਨ ਲਖੀਐ ਤੇਰੀ ਕੁਦਰਤਿ ਕਉਨੁ ਬੀਚਾਰੇ ॥	ਧਨਾ ੫, ੧, ੩ : ੧	-	੬੭੦
ਤੇਰਿਆ ਸੰਤ ਜਨਾ ਕੀ ਬਾਛਉ ਧੂਰਿ ॥	ਬਸੰ ੫, ੧੧, ੪ : ੩	-	੧੧੮੩
ਤੇਰਿਆ ਸੰਤਾ ਜਾਚਉ ਚਰਨ ਰੇਨ ॥	ਬਸੰ ੫, ਅਸ ੧, ੧*: ੧	-	੧੧੯੨

ਤੇਰੇ ਸੇਵਕ ਕਉ ਭਉ ਕਿਛੁ ਨਾਹੀ ਜਮੁ ਨਹੀ ਆਵੈ ਨੇਰੇ ॥	ਸੂਹੀ ੫, ੫੭, ੧*: ੨	-	੭੫੦
ਤੇਰੇ ਕਹਨੇ ਕੀ ਗਤਿ ਕਿਆ ਕਹਉ ਮੈ ਬੋਲਤ ਹੀ ਬਡ ਲਾਜ ॥	ਮਾਰੂ ਕਬ, ੩, ੧ : ੨	-	੧੧੦੩
ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂ ਸਾਹਿਬ ਗੁਣੀ ਨਿਧਾਨਾ ॥	ਸੂਹੀ ੪, ੧੨, ੧ : ੧	-	੭੩੫
ਤੇਰੇ ਕੀਤੇ ਕੰਮ ਤੁਧੈ ਹੀ ਗੋਚਰੇ ॥	ਗੂਜ ੫, ਵਾਰ, ੧੧ : ੧	-	੫੨੧
ਤੇਰੇ ਗਲਹਿ ਤਉਕੁ ਪਗ ਬੇਰੀ ॥	ਸੋਰ ਕਬ, ੫, ੨ : ੧	-	੬੫੫
ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥	ਗਉ ੩, ੨੮, ੧ : ੩	-	੧੬੦
ਤੇਰੇ ਗੁਣ ਹੋਹਿ ਨ ਅਵਰੀ ॥	ਆਸਾ ੧, ੩੫, ੧*: ੨	-	੩੫੯
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥	ਮਾਰੂ ੩, ਸੋਲਾ ੨੩, ੫ : ੧	-	੧੦੬੭
ਤੇਰੇ ਗੁਣ ਗਾਵਹਿ ਸਹਜਿ ਸਮਾਵਹਿ ਸਬਦੇ ਮੇਲਿ ਮਿਲਾਏ ॥	ਸੂਹੀ ੩, ਛੰਤ ੫, ੨ : ੫	-	੭੭੧
ਤੇਰੇ ਗੁਣ ਗਾਵਹਿ ਜਾ ਤੁਧੁ ਭਾਵਹਿ ਸਚੇ ਸਿਉ ਚਿਤੁ ਲਾਵਹੇ ॥	ਆਸਾ ੩, ਛੰਤ ੭, ੧੦ : ੪	-	੪੪੭
ਤੇਰੇ ਗੁਣ ਗਾਵਾ ਦੇਹਿ ਬੁਝਾਈ ॥	ਬਿਲਾ ੧, ੧, ੧*: ੧	-	੭੯੫
ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥	ਮਾਰੂ ੩, ਸੋਲਾ ੧੩, ੧੪ : ੨	-	੧੦੫੭
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥	ਸੋਰ ੧, ੪, ੪ : ੧	-	੫੯੬
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਤਾ ॥	ਮਾਰੂ ੩, ਸੋਲਾ ੬, ੨ : ੧	-	੧੦੪੯
ਤੇਰੇ ਚਰਣਾ ਤੇਰੇ ਚਰਣ ਧੂੜਿ ਵਡਭਾਗੀ ਪਾਵਾ ਰਾਮ ॥	ਆਸਾ ੫, ਛੰਤ ੨, ੪ : ੨	-	੪੫੩
ਤੇਰੇ ਚੋਜ ਨ ਜਾਣੈ ਕੋਈ ਤੂ ਪੂਰਾ ਪੁਰਖੁ ਬਿਧਾਤਾ ਹੇ ॥	ਮਾਰੂ ੧, ਸੋਲਾ ੧੧, ੧ : ੩	-	੧੦੩੧
ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥	ਕਾਨ ੪, ੧੨, ੧ : ੧	-	੧੨੯੮
ਤੇਰੇ ਜਨ ਰਸਕਿ ਰਸਕਿ ਗੁਣ ਗਾਵਹਿ ॥	ਆਸਾ ੫, ੪੦, ੧*: ੧	-	੩੮੦
ਤੇਰੇ ਜੀਅ ਜੀਆ ਕਾ ਤੋਹਿ ॥	ਸਿਰੀ ੧, ੩੦, ੨ : ੧	-	੨੫
ਤੇਰੇ ਜੀਅ ਤੂ ਸਦ ਹੀ ਸਾਥੀ ॥	ਵਡ ੫, ੭, ੨ : ੧	-	੫੬੩
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥	ਗਉ ੧, ੧੬, ੧*: ੨	-	੧੫੬
ਤੇਰੇ ਦਰਸਨ ਕਉ ਕੇਤੀ ਬਿਲਲਾਇ ॥	ਬਸੰ ੧, ਅਸ ੩, ੧*: ੧	-	੧੧੮੮
ਤੇਰੇ ਦਰਸਨ ਕਉ ਜਾਈ ਬਲਿਹਾਰੇ ॥	ਵਡ ੫, ੫, ੩ : ੨	-	੫੬੩
ਤੇਰੇ ਦਰਸਨ ਕਉ ਬਲਿਹਾਰਣੈ ਤੁਸਿ ਦਿਤਾ ਅੰਮ੍ਰਿਤ ਨਾਮੁ ॥	ਸਿਰੀ ੫, ੯੮, ੧*: ੨	-	੫੨
ਤੇਰੇ ਦਰਸਨ ਵਿਟਹੁ ਖੰਨੀਐ ਵੰਞਾ ਤੇਰੇ ਨਾਮ ਵਿਟਹੁ ਕੁਰਬਾਣੋ ॥	ਵਡ ੧, ੧, ੧ : ੩	-	੫੫੭
ਤੇਰੇ ਦਾਸ ਕਉ ਤੁਹੀ ਵਡਿਆਈ ॥	ਗਉ ੫, ੧੫੧, ੧*: ੧	-	੧੯੬
ਤੇਰੇ ਦਾਸ ਕੀ ਹੋਵਾ ਧੂਰਿ ॥	ਰਾਮ ੫, ੩੩, ੪ : ੩	-	੮੯੩
ਤੇਰੇ ਦਾਸ ਚਰਨ ਸਰਨਾਇਆ ॥	ਪ੍ਰਭਾ ੫, ਅਸ ੩, ੧*: ੨	-	੧੩੪੮
ਤੇਰੇ ਦਾਸ ਧਿਆਇਨਿ ਤੁਧੁ ਤੂੰ ਰਖਣ ਵਾਲਿਆ ॥	ਗੂਜ ੫, ਵਾਰ, ੧੭ : ੭	-	੫੨੨
ਤੇਰੇ ਦਾਸਰੇ ਕਉ ਕਿਸ ਕੀ ਕਾਣਿ ॥	ਆਸਾ ੫, ੨੧, ੨ : ੧	-	੩੭੬
ਤੇਰੇ ਦੁਆਰੈ ਧੁਨਿ ਸਹਜ ਕੀ ਮਾਥੈ ਮੇਰੇ ਦਗਾਈ ॥	ਰਾਮ ਕਬ, ੪, ੨ : ੨	-	੯੭੦
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥	ਗਉ ੧, ਸੋਹ ੧, ੨ : ੨	-	੧੨
ਤੇਰੇ ਦਾਨੈ ਕੀਮਤਿ ਨਾ ਪਵੈ ਤਿਸੁ ਦਾਤੇ ਕਵਣੁ ਸੁਮਾਰੁ ॥	ਗਉ ੧, ੨੦, ੨ : ੨	-	੧੫੭
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥	ਮਾਰੂ ੩, ਸੋਲਾ ੨੩, ੮ : ੧	-	੧੦੬੭
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥	ਆਸਾ ੧, ੩੩, ੧*: ੨	-	੩੫੮
ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥	ਗੋਂਡ ਨਾਮ, ੩, ੨ : ੨	-	੮੭੩
ਤੇਰੇ ਨਾਮਿ ਸੰਤੋਖੇ ਕਿਰਪਾ ਧਾਰਿ ॥	ਬਸੰ ੧, ਅਸ ੧, ੮ : ੪	-	੧੧੮੭
ਤੇਰੇ ਬੰਕੇ ਲੋਇਣ ਦੰਤ ਰੀਸਾਲਾ ॥	ਵਡ ੧, ਛੰਤ ੨, ੭ : ੧	-	੫੬੭
ਤੇਰੇ ਬਚਨ ਅਨੂਪ ਅਪਾਰ ਸੰਤਨ ਆਧਾਰ ਬਾਣੀ ਬੀਚਾਰੀਐ ਜੀਉ ॥	ਸਿਰੀ ੫, ਛੰਤ ੩, ੨ : ੧	-	੮੦
ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥	ਮਾਝ ੩, ਅਸ ੨੩, ੧ : ੧	-	੧੨੨
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥	ਆਸਾ ੪, ਸੋਪੁ ੧, ੪ : ੨	-	੧੧
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥	ਆਸਾ ੪, ਸੋਦ ੨, ੪ : ੨	-	੩੪੮
ਤੇਰੇ ਭਗਤ ਭਗਤਨ ਕਾ ਆਪਿ ॥	ਭੈਰ ੫, ੨੯, ੪ : ੧	-	੧੧੪੪
ਤੇਰੇ ਭਾਣੇ ਨੋ ਕੁਰਬਾਣੁ ॥	ਧਨਾ ੫, ੨੨, ੪ : ੨	-	੬੭੬
ਤੇਰੇ ਭਾਣੇ ਵਿਚਿ ਅੰਮ੍ਰਿਤੁ ਵਸੈ ਤੂੰ ਭਾਣੈ ਅੰਮ੍ਰਿਤੁ ਪੀਆਵਣਿਆ ॥	ਮਾਝ ੩, ਅਸ ੧੬, ੭ : ੩	-	੧੧੯
ਤੇਰੇ ਮਨ ਕਾ ਭਰਮੁ ਨ ਜਾਈ ॥	ਪ੍ਰਭਾ ਕਬ, ੪, ੧*: ੨	-	੧੩੫੦

ਤੈ ਸਾਚਾ ਮਾਨਿਆ ਕਿਹ ਬਿਚਾਰਿ ॥	ਬਸੰ ੯, ੪, ੧ : ੨	-	੧੧੮੭
ਤੈਸਾ ਮਾਨੁ ਤੈਸਾ ਅਭਿਮਾਨੁ ॥	ਗਉ ੫, ਸੁਖ ੯, ੭ : ੭	-	੨੭੫
ਤੈਸਾ ਰੰਕੁ ਤੈਸਾ ਰਾਜਾਨੁ ॥	ਗਉ ੫, ਸੁਖ ੯, ੭ : ੮	-	੨੭੫
ਤੈਸੀ ਬੁਧਿ ਕਰਹੁ ਪਰਗਾਸਾ ਲਾਗੈ ਪ੍ਰਭ ਸੰਗਿ ਪ੍ਰੀਤਿ ॥	ਟੋਡੀ ੫, ੫, ੧*: ੨	-	੭੧੨
ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥	ਸਿਰੀ ੧, ੨੩, ੧ : ੨	-	੨੨
ਤੈਸੇ ਉਧਾਰਨ ਗੁਰਹ ਪੀਰ ॥	ਬਸੰ ੫, ੬, ੧ : ੪	-	੧੧੮੧
ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥	ਬਸੰ ੩, ੮, ੨ : ੨	-	੧੧੭੦
ਤੈਸੇ ਸੰਤ ਜਨਾ ਰਾਖੈ ਹਰਿ ਰਾਇ ॥	ਰਾਮ ੫, ਅਸ ੪, ੧ : ੪	-	੯੧੪
ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥	ਬਸੰ ਨਾਮ, ੧, ੨ : ੨	-	੧੧੯੫
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥	ਸੋਰ ੯, ੮, ੧ : ੨	-	੬੩੩
ਤੈਸੇ ਹੀ ਹਰਿ ਬਸੇ ਨਿਰੰਤਰਿ ਘਟ ਹੀ ਖੋਜਹੁ ਭਾਈ ॥	ਧਨਾ ੯, ੧. ੧ : ੨	-	੬੮੪
ਤੈਸੇ ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ ॥	ਬਿਲਾ ੯, ੩, ੨ : ੨	-	੮੩੧
ਤੈਸੇ ਭ੍ਰਮਤ ਅਨੇਕ ਜੋਨਿ ਮਹਿ ਫਿਰਿ ਫਿਰਿ ਕਾਲ ਹਇਓ ॥	ਗਉ ਕਬ, ਅੰਸ ੫੯, ੨ : ੨	-	੩੩੬
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥	ਗੋਂਡ ਨਾਮ, ੪, ੫ : ੨	-	੮੭੪
ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ ॥	ਪ੍ਰਭਾ ੧, ੮, ੨ : ੨	-	੧੩੨੯
ਤੈਸੋ ਜੈਸਾ ਕਾਢੀਐ ਜੈਸੀ ਕਾਰ ਕਮਾਇ ॥	ਸੂਹੀ ੧, ੭, ੩ : ੧	-	੭੩੦
ਤੈਸੋ ਪਰਪੰਚੁ ਮੋਹ ਬਿਕਾਰ ॥	ਭੈਰ ੫, ੩੩, ੩ : ੪	-	੧੧੪੫
ਤੈ ਜਨਮਤ ਗੁਰਮਤਿ ਬ੍ਰਹਮੁ ਪਛਾਣਿਓ ॥	ਸਵ ੫, ਕਲ੍ਯ, ੧ : ੭	-	੧੪੦੭
ਤੈ ਜੀਵਨੁ ਜਗਿ ਸਚੁ ਕਰਿ ਜਾਨਾ ॥	ਸੂਹੀ ਰਵਿ, ੨, ੧*: ੨	-	੭੯੪
ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥	ਸਲੋ ਫਰ, ੫ : ੨	-	੧੩੭੮
ਤੈਡੀ ਬੰਦਸਿ ਮੈ ਕੋਇ ਨ ਡਿਠਾ ਤੂ ਨਾਨਕ ਮਨਿ ਭਾਣਾ ॥	ਰਾਮ ੫, ਵਾਰ ੧੫ ਸ, ੫, ੧ : ੧	-	੯੬੪
ਤੈਡੈ ਸਿਮਰਣਿ ਹਭੁ ਕਿਛੁ ਲਧਮੁ ਬਿਖਮੁ ਨ ਡਿਠਮੁ ਕੋਈ ॥	ਗੂਜ ੫, ਵਾਰ ੮ ਸ, ੫, ੨ : ੧	-	੫੨੦
ਤੈ ਤਉ ਦ੍ਰਿੜਿਓ ਨਾਮੁ ਅਪਾਰੁ ਬਿਮਲ ਜਾਸੁ ਬਿਥਾਰੁ ਸਾਧਿਕ ਸਿਧ ਸੁਜਨ ਜੀਆ ਕੋ ਅਧਾਰੁ ॥	ਸਵ ੨, ਕਲ੍ਯ, ੩ : ੧	-	੧੩੯੧
ਤੈ ਤਨਿ ਪੜਦਾ ਨਾਹਿ ਨਾਨਕ ਜੈ ਗੁਰੁ ਭੇਟਿਆ ॥	ਮਾਰੂ ੫, ਵਾਰ ੧੫ ਸ, ੫, ੨ : ੨	-	੧੦੯੯
ਤੈ ਤਾ ਹਦਰਥਿ ਪਾਇਓ ਮਾਨ ਸੇਵਿਆ ਗੁਰੁ ਪਰਵਾਨੁ ਸਾਧਿ ਅਜਗਰੁ ਜਿਨਿ ਕੀਆ ਉਨਮਾਨੁ ॥	ਸਵ ੨, ਕਲ੍ਯ, ੪ : ੧	-	੧੩੯੧
ਤੈ ਨਰ ਕਿਆ ਪੁਰਾਨੁ ਸੁਨਿ ਕੀਨਾ ॥	ਸਾਰ ਪਰ, ੧, ੧*: ੧	-	੧੨੫੩
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥	ਸਵ ੩, ਜਾਲ, ੧੨ : ੧	-	੧੩੯੪
ਤੈ ਪਾਸਹੁ ਓਇ ਲਦਿ ਗਏ ਤੂੰ ਅਜੈ ਨ ਪਤੀਣੋਹਿ ॥	ਸਲੋ ਫਰ, ੭੩ : ੨	-	੧੩੮੧
ਤੈ ਮੈ ਕੀਆ ਸੁ ਮਾਲੂਮੁ ਹੋਈ ॥	ਪ੍ਰਭਾ ਨਾਮ, ੩, ੧*: ੨	-	੧੩੫੧
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ ਜਾਣੀ ਜੁਗਤਿ ॥	ਸਵ ੩, ਜਾਲ, ੧੩ : ੫	-	੧੩੯੪
ਤੋਆ ਆਖੈ ਹਉ ਬਹੁ ਬਿਧਿ ਹਛਾ ਤੋਐ ਬਹੁਤੁ ਬਿਕਾਰਾ ॥	ਮਲਾ ੧, ਵਾਰ ੨੫ ਸ, ੧, ੨ : ੨੫	-	੧੨੯੦
ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ ॥	ਮਲਾ ੧, ਵਾਰ ੨੫ ਸ, ੧, ੨ : ੨੪	-	੧੨੯੦
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥	ਮਾਝ ੫, ਅਸ ੩੮, ੧ : ੩	-	੧੩੨
ਤੋਸਾ ਦਿਚੈ ਸਚੁ ਨਾਮੁ ਨਾਨਕ ਮਿਹਮਾਣੀ ॥	ਗਉ ੫, ਵਾਰ, ੪ : ੫	-	੩੧੯
ਤੋਸਾ ਬੰਧਹੁ ਜੀਅ ਕਾ ਐਥੈ ਓਥੈ ਨਾਲਿ ॥	ਸਿਰੀ ੫, ੯੦, ੧ : ੨	-	੪੯
ਤੋਹਿ ਚਰਨ ਮਨੁ ਲਾਗੋ ਸਾਰਿੰਗਧਰ ॥	ਗਉ ਕਬ, ਅਸ ੬੬, ੧*: ੧	-	੩੩੮
ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ ॥	ਸਿਰੀ ਰਵਿ, ੧, ੧ : ੧	-	੯੩
ਤੋਟਾ ਮੂਲਿ ਨ ਆਵਈ ਹਰਿ ਲਾਭੁ ਨਿਤਿ ਦ੍ਰਿੜੀਐ ॥	ਗਉ ੪, ੫੨, ੩ : ੨	-	੧੬੮
ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥	ਬਿਹਾ ੪, ਵਾਰ ੧੮ ਸ, ੩, ੨ : ੨	-	੫੫੫
ਤੋਟਾ ਮੂਲਿ ਨ ਆਵਈ ਲਾਹਾ ਹਰਿ ਭਾਵੈ ਸੋਇ ॥	ਗਉ ੪, ਵਾਰ ੧੯ ਸ, ੪, ੨ : ੪	-	੩੧੧
ਤੋਟਿ ਨ ਆਵੈ ਅਖੁਟ ਭੰਡਾਰ ॥	ਰਾਮ ੫, ੩੪, ੪ : ੩	-	੮੯੩
ਤੋਟਿ ਨ ਆਵੈ ਕਦੇ ਮੂਲਿ ਪੂਰਨ ਭੰਡਾਰ ॥	ਬਿਲਾ ੫, ੬੩, ੨ : ੧	-	੮੧੭
ਤੋਟਿ ਨ ਆਵੈ ਜਪਿ ਨਿਰੰਕਾਰ ॥	ਆਸਾ ੫, ੯੨, ੨ : ੨	-	੩੯੪
ਤੋਟਿ ਨ ਆਵੈ ਨਿਖੁਟਿ ਨ ਜਾਇ ॥	ਆਸਾ ੫, ੧੮, ੨ : ੧	-	੩੭੫
ਤੋਟਿ ਨ ਆਵੈ ਪੂਰ ਭੰਡਾਰੈ ਤ੍ਰਿਪਤਿ ਰਹੇ ਆਘੀਜਾ ਹੇ ॥	ਮਾਰੂ ੫, ਸੋਲਾ ੩, ੮ : ੩	-	੧੦੭੪

ਤ੍ਰਿਸਨਾ ਦਾਧੀ ਜਲਿ ਮੁਈ ਜਲਿ ਜਲਿ ਕਰੇ ਪੁਕਾਰ ॥	ਵਡ ੪, ਵਾਰ ੬ ਸ, ੩, ੧ : ੧	੫੮੮
ਤ੍ਰਿਸਨਾ ਪੰਖੀ ਫਾਸਿਆ ਨਿਕਸੁ ਨ ਪਾਏ ਮਾਇ ॥	ਸਿਰੀ ੫, ੯੧, ੩ : ੨	੫੦
ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ॥	ਮਾਰੂ ਕਬ, ੮, ੪ : ੧	੧੧੦੪
ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥	ਗਉ ੫, ੧੫੪*, ੧*: ੧	੨੧੩
ਤ੍ਰਿਸਨਾ ਬੁਝੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ॥	ਸਾਰ ੫, ੧੦੦, ੧ : ੧	੧੨੨੩
ਤ੍ਰਿਸਨਾ ਬੁਝੈ ਹਰਿ ਕੈ ਨਾਮਿ ॥	ਧਨਾ ੫, ੫੧, ੧*: ੧	੬੮੨
ਤ੍ਰਿਸਨਾ ਬੁਝੀ ਅੰਤਰੁ ਠੰਢਾ ॥	ਮਾਰੂ ੫, ਸੋਲਾ ੩, ੧੩ : ੧	੧੦੭੪
ਤ੍ਰਿਸਨਾ ਬੁਝੀ ਗੁਰ ਪ੍ਰਸਾਦਿ ॥	ਬਸੰ ੫, ੬, ੩ : ੩	੧੧੮੧
ਤ੍ਰਿਸਨਾ ਬੁਝੈ ਮਨੁ ਤ੍ਰਿਪਤਾਵਹੁ ॥	ਗਉ ੫, ੮੧, ੧*: ੨	੧੭੯
ਤ੍ਰਿਸਨਾ ਭੁਖ ਵਿਕਰਾਲ ਨਾਇ ਤੇਰੈ ਧ੍ਰਾਪੀਐ ॥	ਰਾਮ ੫, ਵਾਰ, ੧੨ : ੪	੯੬੩
ਤ੍ਰਿਸਨਾ ਭੁਖ ਵਿਚਹੁ ਉਤਰੈ ਸੁਖੁ ਵਸੈ ਮਨਿ ਆਈ ॥	ਗੂਜ ੩, ਵਾਰ, ੮ : ੪	੫੧੧
ਤ੍ਰਿਸਨਾ ਭੂਖ ਸਭ ਨਾਸੀ ॥	ਰਾਮ ੫, ੪੬, ੨ : ੧	੮੯੭
ਤ੍ਰਿਸਨਾ ਮਾਇਆ ਮੋਹਣੀ ਸੁਤ ਬੰਧਪ ਘਰ ਨਾਰਿ ॥	ਸਿਰੀ ੧, ਅਸ ੧੩, ੧ : ੧	੬੧
ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ ॥	ਸਾਰ ੪, ਵਾਰ ੩੩ ਸ, ੩, ੧ : ੨	੧੨੫੦
ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਹਿ ॥	ਗੂਜ ੩, ੪, ੨ : ੨	੪੯੧
ਤ੍ਰਿਸਨਾ ਰਾਚਿ ਤਤੁ ਨਹੀ ਬੀਨਾ ॥	ਗਉ ੧, ਅਸ ੧੧, ੩ : ੩	੨੨੫
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥	ਸੋਰ ੧, ਅਸ ੧, ੧ : ੨	੬੩੪
ਤ੍ਰਿਸਨਾ ਲਾਗੀ ਰਚਿ ਰਹਿਆ ਅੰਤਰਿ ਹਉਮੈ ਕੂਰਿ ॥	ਸਿਰੀ ੫, ੮੪, ੩ : ੨	੪੭
ਤ੍ਰਿਹਦਸ ਮਾਲ ਰਖੈ ਜੋ ਨਾਨਕ ਮੋਖ ਮੁਕਤਿ ਸੋ ਪਾਵੈ ॥	ਗੂਜ ੧, ਅਸ ੧, ੧ : ੨	੫੦੩
ਤ੍ਰਿਹਾ ਗੁਣਾ ਤੇ ਰਹੈ ਨਿਰਾਰਾ ਸੋ ਗੁਰਮੁਖਿ ਸੋਭਾ ਪਾਇਦਾ ॥	ਮਾਰੂ ੫, ਸੋਲਾ ੫, ੪ : ੩	੧੦੭੫
ਤ੍ਰਿਹੁ ਗੁਣ ਉਪਜੈ ਬਿਨਸੈ ਦੂਰੇ ॥	ਬਿਲਾ ੧, ਅਸ ੨, ੩ : ੨	੮੩੨
ਤ੍ਰਿਹੁ ਗੁਣ ਅੰਤਰਿ ਖਪਹਿ ਖਪਾਵਹਿ ਨਾਹੀ ਪਾਰਿ ਉਤਾਰਾ ਹੇ ॥	ਮਾਰੂ ੧, ਸੋਲਾ ੮, ੧੪ : ੩	੧੦੨੯
ਤ੍ਰਿਹੁ ਗੁਣ ਬੰਧੀ ਦੇਹੁਰੀ ਜੋ ਆਇਆ ਜਗਿ ਸੋ ਖੇਲੁ ॥	ਸਿਰੀ ੧, ੧੮, ੪ : ੨	੨੧
ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥	ਆਸਾ ੫, ੭੫, ੩ : ੧	੩੮੯
ਤ੍ਰਿਹੁ ਗੁਣਾ ਵਿਚਿ ਸਹਜੁ ਨ ਪਾਈਐ ਤ੍ਰੈ ਗੁਣ ਭਰਮਿ ਭੁਲਾਇ ॥	ਸਿਰੀ ੩, ਅਸ ੨੩, ੬ : ੧	੬੮
ਤ੍ਰਿਕੁਟੀ ਸੰਧਿ ਮੈ ਪੇਖਿਆ ਘਟ ਹੂ ਘਟ ਜਾਗੀ ॥	ਬਿਲਾ ਕਬ, ੧੧, ੨ : ੧	੮੫੭
ਤ੍ਰਿਕੁਟੀ ਛੂਟੀ ਬਿਮਲ ਮਝਾਰਿ ॥	ਗਉ ੧, ਅਸ ੧, ੧ : ੩	੨੨੦
ਤ੍ਰਿਕੁਟੀ ਛੂਟੈ ਦਸਵਾ ਦਰੁ ਖੂਲੈ ਤਾ ਮਨੁ ਖੀਵਾ ਭਾਈ ॥	ਕੇਦਾ ਕਬ, ੩, ੩ : ੨	੧੧੨੩
ਤ੍ਰਿਕੁਟੀ ਫੋਰਿ ਭਰਮੁ ਭਉ ਭਾਗਾ ਲਜ ਭਾਨੀ ਮਟੁਕੀ ਮਾਟ ॥	ਮਾਲੀ ੪, ੬, ੩ : ੨	੯੮੬
ਤ੍ਰਿਖਾ ਨ ਉਤਰੈ ਸਾਂਤਿ ਨ ਆਵੈ ਬਿਨੁ ਦਰਸਨ ਸੰਤ ਪਿਆਰੇ ਜੀਉ ॥	ਮਾਝ ੫, ੮, ੧ : ੩	੯੬
ਤ੍ਰਿਖਾਵੰਤ ਜਲ ਸੇਤੀ ਕਾਜ ॥	ਭੈਰ ਨਾਮ, ੭, ੧ : ੨	੧੧੬੪
ਤ੍ਰਿਖਾਵੰਤ ਜਲੁ ਪੀਵਤ ਠੰਢਾ ਤਿਉ ਹਰਿ ਸੰਗਿ ਇਹੁ ਮਨੁ ਭੀਨਾ ਜੀਉ ॥	ਮਾਝ ੫, ੨੧, ੨ : ੩	੧੦੦
ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ ॥	ਆਸਾ ਰਵਿ, ੧, ੨ : ੧	੪੮੬
ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ ॥	ਗਉ ੫, ਸੁਖ ੧੨, ੨ : ੨	੨੭੮
ਤ੍ਰਿਣ ਕੀ ਅਗਨਿ ਮੇਘ ਕੀ ਛਾਇਆ ਗੋਬਿਦ ਭਜਨ ਬਿਨੁ ਹੜ ਕਾ ਜਲੁ ॥	ਟੋਡੀ ੫, ੨੬, ੧*: ੨	੭੧੭
ਤ੍ਰਿਣ ਕੋ ਮੰਦਰੁ ਸਾਜਿ ਸਵਾਰਿਓ ਪਾਵਕੁ ਤਲੈ ਜਰਾਵਤ ਹੇ ॥	ਬਿਲਾ ੫, ੮੮, ੨ : ੧	੮੨੧
ਤ੍ਰਿਣੰ ਤ ਮੇਰੰ ਸਹਕੰ ਤ ਹਰੀਅੰ ॥	ਸਸ ੫, ੬੪ : ੧	੧੩੫੯
ਤ੍ਰਿਣੁ ਨ ਪਾਇਓ ਬਪੁੜੀ ਨਾਨਕੁ ਕਹੈ ਗਵਾਰ ॥	ਸਾਰ ੪, ਵਾਰ ੧੧ ਸ, ੧, ੧ : ੭	੧੨੪੧
ਤ੍ਰਿਤੀਅ ਬਿਵਸਥਾ ਸਿੰਚੇ ਮਾਇ ॥	ਰਾਮ ੫, ੨੩, ੨ : ੩	੮੯੦
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥	ਤੁਖਾ ੪, ਛੰਤ ੪, ੫ : ੧	੧੧੧੬
ਤ੍ਰਿਤੀਆ ਆਏ ਸੁਰਸਰੀ ਤਹ ਕਉਤਕੁ ਚਲਤੁ ਭਇਆ ॥	ਤੁਖਾ ੪, ਛੰਤ ੪, ੫ : ੬	੧੧੧੭
ਤ੍ਰਿਤੀਆ ਤੀਨੇ ਸਮ ਕਰਿ ਲਿਆਵੈ ॥	ਗਉ ਕਬ, ਥਿਤੀ, ੪ : ੧	੩੪੩
ਤ੍ਰਿਤੀਆ ਤੇਰਾ ਸੁੰਦਰ ਥਾਨੁ ॥	ਆਸਾ ੫, ੧੨, ੧ : ੩	੩੭੪
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥	ਗਉ ੫, ਥਿਤੀ, ੩ : ੧	੨੯੭
ਤ੍ਰਿਤੀਆ ਬ੍ਰਹਮਾ ਬਿਸਨੁ ਮਹੇਸਾ ॥	ਬਿਲਾ ੧, ਥਿਤੀ, ੪ : ੧	੮੩੯
ਤ੍ਰਿਤੀਏ ਮਹਿ ਕਿਛੁ ਭਇਆ ਦੁਤੇੜਾ ॥	ਰਾਮ ੫, ੧੨, ੨ : ੨	੮੮੬

ਤ੍ਰਿਤੀਏ ਮਤਾ ਕਿਛੁ ਕਰਉ ਉਪਾਇਆ ॥	ਆਸਾ ੫, ੫, ੧ : ੩	-	੩੭੧
ਤ੍ਰਿਪਤਿ ਅਘਾਇ ਸੇਈ ਜਨ ਪੂਰੇ ਸੁਖ ਨਿਧਾਨੁ ਹਰਿ ਗਾਇਆ ॥	ਆਸਾ ੫, ੪੦, ੨ : ੨	-	੩੮੦
ਤ੍ਰਿਪਤਿ ਅਘਾਇ ਰਹਿਆ ਹੈ ਸੰਤਹੁ ਗੁਰਿ ਅਨਭਉ ਪੁਰਖੁ ਦਿਖਾਰਿਆ ਜੀਉ ॥	ਮਾਝ ੫, ੧੦, ੨ : ੩	-	੯੭
ਤ੍ਰਿਪਤਿ ਅਘਾਇ ਰਹੇ ਰਿਦ ਅੰਤਰਿ ਡੋਲਨ ਤੇ ਅਬ ਚੂਕੇ ॥	ਗਉ ੫, ੧੬੧*, ੨ : ੧	-	੨੧੫
ਤ੍ਰਿਪਤਿ ਅਘਾਇ ਰਹੇ ਜਨ ਤੇਰੇ ਸਤਿਗੁਰਿ ਕੀਆ ਦਿਲਾਸਾ ਜੀਉ ॥	ਮਾਝ ੫, ੩੮, ੩ : ੩	-	੧੦੫
ਤ੍ਰਿਪਤਿ ਅਘਾਏ ਪੇਖਿ ਪ੍ਰਭ ਦਰਸਨੁ ਅੰਮ੍ਰਿਤ ਹਰਿ ਰਸੁ ਭੋਜਨੁ ਖਾਤ ॥	ਬਿਲਾ ੫, ੮੪, ੨ : ੧	-	੮੨੧
ਤ੍ਰਿਪਤਿ ਅਘਾਨੇ ਹਰਿ ਗੁਣਹ ਗਾਇ ॥	ਬਸੰ ੫, ੧, ੪ : ੩	-	੧੧੮੦
ਤ੍ਰਿਪਤਿ ਅਘਾਵਨੁ ਸਾਚੈ ਨਾਇ ॥	ਆਸਾ ੫, ੨੫, ੨ : ੧	-	੩੭੭
ਤ੍ਰਿਪਤਿ ਅਘਾਵਨੁ ਹਰਿ ਕੈ ਦਰਸਨਿ ॥	ਗਉ ੫, ੮੬, ੧ : ੪	-	੧੮੧
ਤ੍ਰਿਪਤਿ ਅਘਾਵੈ ਹਰਿ ਦਰਸਨਿ ਮਨੁ ਮੋਰਾ ॥	ਆਸਾ ੫, ੨੩, ੧*: ੨	-	੩੭੬
ਤ੍ਰਿਪਤਿ ਆਘਾਏ ਸੰਤਾ ॥	ਮਾਰੂ ੫, ੨੩, ੧ : ੧	-	੧੦੦੬
ਤ੍ਰਿਪਤਿ ਸੰਤੋਖੁ ਸੇਵਾ ਗੁਰ ਪੂਰੇ ਨਾਮੁ ਕਮਾਇ ਰਸਾਇਣਾ ॥	ਮਾਰੂ ੫, ਸੋਲਾ ੭, ੬ : ੩	-	੧੦੭੮
ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ ॥	ਬਿਲਾ ੪, ਅਸ ੪, ੫ : ੨	-	੮੩੫
ਤ੍ਰਿਪਤਿ ਤਰੰਗ ਤਤੁ ਬੀਚਾਰੀ ॥	ਪ੍ਰਭਾ ੧, ੧੪, ੩ : ੪	-	੧੩੩੧
ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥	ਰਾਮ ੫, ੪੮, ੨ : ੨	-	੮੯੮
ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥	ਗਉ ੫, ਸੁਖ ੧੨, ੫ : ੨	-	੨੭੯
ਤ੍ਰਿਪਤਿ ਨ ਹੋਵਤ ਕੂਕਰੀ ਆਸਾ ਇਤੁ ਲਾਗੋ ਬਿਖਿਆ ਛਾਰ ॥	ਸਾਰ ੫, ੧੦੧, ੧*: ੨	-	੧੨੨੩
ਤ੍ਰਿਪਤਿ ਭਈ ਸਚੁ ਭੋਜਨੁ ਖਾਇਆ ॥	ਧਨਾ ੫, ੫੬, ੧ : ੧	-	੬੮੪
ਤ੍ਰਿਪਤਿ ਮੁਕਤਿ ਮਨਿ ਸਾਚਾ ਭਾਵੈ ॥	ਬਿਲਾ ੧, ਅਸ ੨, ੧ : ੪	-	੮੩੨
ਤ੍ਰਿਬਿਧਿ ਕਰਮ ਕਮਾਈਅਹਿ ਆਸ ਅੰਦੇਸਾ ਹੋਇ ॥	ਸਿਰੀ ੧, ੧੨, ੩ : ੧	-	੧੮
ਤ੍ਰਿਬਿਧਿ ਬੰਧਨ ਤੂਟਹਿ ਗੁਰ ਸਬਦੀ ਗੁਰ ਸਬਦੀ ਮੁਕਤਿ ਕਰਾਵਣਿਆ ॥	ਮਾਝ ੩, ਅਸ ੩੦, ੩ : ੩	-	੧੨੭
ਤ੍ਰਿਬਿਧਿ ਮਨਸਾ ਤ੍ਰਿਬਿਧਿ ਮਾਇਆ ॥	ਮਾਝ ੩, ਅਸ ੧੩, ੫ : ੨	-	੧੧੭
ਤ੍ਰਿਬਿਧਿ ਮਨਸਾ ਮਨਹਿ ਸਮਾਏ ॥	ਮਾਰੂ ੩, ਸੋਲਾ ੨੨, ੫ : ੨	-	੧੦੬੬
ਤ੍ਰਿਬਿਧਿ ਮਾਇਆ ਕਾਰਣਿ ਲੂਝੈ ॥	ਮਾਝ ੩, ਅਸ ੩੦, ੩ : ੨	-	੧੨੭
ਤ੍ਰਿਬਿਧਿ ਮਾਇਆ ਰਹੀ ਬਿਆਪਿ ॥	ਭੈਰ ੫, ੩੩, ੨ : ੧	-	੧੧੪੫
ਤ੍ਰਿਬਿਧਿ ਰੋਗ ਮਹਿ ਬਧੇ ਬਿਕਾਰਾ ॥	ਭੈਰ ੫, ੨੦, ੨ : ੪	-	੧੧੪੦
ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥	ਰਾਮ ੧, ਅਸ ੨, ੭ : ੧	-	੯੦੩
ਤ੍ਰਿਭਵਣ ਸਾਜਿ ਮੇਖੁਲੀ ਮਾਇਆ ਆਪਿ ਉਪਾਇ ਖਪਾਇਦਾ ॥	ਮਾਰੂ ੧, ਸੋਲਾ ੧੭, ੬ : ੩	-	੧੦੩੭
ਤ੍ਰਿਭਵਣ ਸੂਝੈ ਆਪੁ ਗਵਾਵੈ ॥	ਆਸਾ ੧, ਅਸ ੨, ੮ : ੧	-	੪੧੨
ਤ੍ਰਿਭਵਣ ਕੰਤੁ ਰਵੈ ਸੋਹਾਗਣਿ ਅਵਗਣਵੰਤੀ ਦੂਰੇ ॥	ਸੂਹੀ ੧, ਛੰਤ ੧, ੨ : ੩	-	੭੬੩
ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੁ ਨ ਦੂਜਾ ਭਾਈ ਹੇ ॥	ਮਾਰੂ ੧, ਸੋਲਾ ੫, ੧ : ੩	-	੧੦੨੪
ਤ੍ਰਿਭਵਣ ਜੋਤਿ ਰਹੇ ਲਿਵ ਲਾਈ ॥	ਧਨਾ ੧, ਅਸ ੧, ੪ : ੩	-	੬੮੫
ਤ੍ਰਿਭਵਣ ਠਾਕੁਰੁ ਪ੍ਰੀਤਮੁ ਮੋਟਾ ॥	ਰਾਮ ੧, ਓਅੰ, ੨੮ : ੮	-	੯੩੩
ਤ੍ਰਿਭਵਣ ਢੂਢੀ ਸਜਣਾ ਹਉਮੈ ਬੁਰੀ ਜਗਤਿ ॥	ਮਾਰੂ ੩, ਵਾਰ ੪ ਸ, ੩, ੨ : ੧	-	੧੦੮੮
ਤ੍ਰਿਭਵਣ ਤਾਰਣਹਾਰੁ ਸੁਆਮੀ ਏਕੁ ਨ ਚੇਤਸਿ ਅੰਧਾਤਾ ॥	ਗਉ ੧, ੧੫, ੨ : ੨	-	੧੫੫
ਤ੍ਰਿਭਵਣ ਦੇਵਾ ਸਗਲ ਸਰੂਪੁ ॥	ਆਸਾ ੧, ਅਸ ੫, ੪ : ੨	-	੪੧੪
ਤ੍ਰਿਭਵਣ ਧਾਵੈ ਤਾ ਕਿਛੂ ਨ ਬੂਝੈ ॥	ਮਾਰੂ ੫, ਸੋਲਾ ੭, ੪ : ੨	-	੧੦੭੮
ਤ੍ਰਿਭਵਣ ਮਹਿ ਜੋਤਿ ਤ੍ਰਿਭਵਣ ਮਹਿ ਜਾਣਿਆ ॥	ਆਸਾ ੧, ੧੨, ੪ : ੧	-	੩੫੨
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ ਸਾਚੇ ਹੀ ਪਤੀਆਇਦਾ ॥	ਮਾਰੂ ੧, ਸੋਲਾ ੧੪, ੧੧ : ੩	-	੧੦੩੫
ਤ੍ਰਿਭਵਣਿ ਸੇਵਕ ਵਡਹੁ ਵਡੇਰੇ ॥	ਮਾਰੂ ੧, ਸੋਲਾ ੮, ੧੫ : ੨	-	੧੦੨੮
ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥	ਸਿਰੀ ੧, ਅਸ ੬, ੫ : ੩	-	੫੭
ਤ੍ਰਿਭਵਣੁ ਖੋਜਿ ਢੰਢੋਲਿਆ ਗੁਰਮੁਖਿ ਖੋਜਿ ਨਿਹਾਲਿ ॥	ਸਿਰੀ ੧, ੧੭, ੪ : ੨	-	੨੦
ਤ੍ਰਿਭਵਣੁ ਬੇਧਿਆ ਆਪਿ ਮੁਰਾਰਿ ॥	ਗਉ ੧, ੮, ੧ : ੩	-	੧੫੩
ਤ੍ਰਿਭਵਣੋ ਤੁਝਹਿ ਕੀਆ ਸਭੁ ਜਗਤੁ ਸਬਾਇਆ ਰਾਮ ॥	ਆਸਾ ੧, ਛੰਤ ੨, ੪ : ੨	-	੪੩੭
ਤ੍ਰਿਲੋਚਨ ਗੁਰ ਮਿਲਿ ਭਈ ਸਿਧਿ ॥	ਬਸੰ ੫, ਅਸ ੧, ੫ : ੨	-	੧੧੯੨

ਤ੍ਰੇਤੈ ਇਕ ਕਲ ਕੀਨੀ ਦੂਰਿ ॥	ਰਾਮ ੩, ੧, ੨ : ੧	-	੮੮੦
ਤ੍ਰੇਤੈ ਤੈ ਮਾਣਿਓ ਰਾਮੁ ਰਘੁਵੰਸੁ ਕਹਾਇਓ ॥	ਸਵ ੧, ਕਲ੍ਯ, ੭ : ੨	-	੧੩੯੦
ਤ੍ਰੇਤੈ ਧਰਮ ਕਲਾ ਇਕ ਚੂਕੀ ॥	ਮਾਰੂ ੧, ਸੋਲਾ ੪, ੬ : ੧	-	੧੦੨੩
ਤ੍ਰੇਤੈ ਰਥੁ ਜਤੈ ਕਾ ਜੋਰੁ ਅਗੈ ਰਥਵਾਹੁ ॥	ਆਸਾ ੧, ਵਾਰ ੧੩ ਸ, ੧, ੧ : ੪	-	੪੭੦
ਤ੍ਰੈ ਸਤ ਅੰਗੁਲ ਵਾਈ ਅਉਧੂ ਸੁੰਨ ਸਚੁ ਆਹਾਰੋ ॥	ਰਾਮ ੧, ਸਿਗੋ, ੬੦ : ੧	-	੯੪੪
ਤ੍ਰੈ ਸਤ ਅੰਗੁਲ ਵਾਈ ਕਹੀਐ ਤਿਸੁ ਕਹੁ ਕਵਨ ਅਧਾਰੋ ॥	ਰਾਮ ੧, ਸਿਗੋ, ੫੮ : ੨	-	੯੪੪
ਤ੍ਰੈ ਗੁਣ ਅਚੇਤ ਨਾਮੁ ਚੇਤਹਿ ਨਾਹੀ ਬਿਨੁ ਨਾਵੈ ਬਿਨਸਿ ਜਾਈ ॥	ਰਾਮ ੩, ਅਸ ੨, ੧੫ : ੧	-	੯੦੯
ਤ੍ਰੈ ਗੁਣ ਆਪਿ ਸਿਰਜਿਅਨੁ ਮਾਇਆ ਮੋਹੁ ਵਧਾਇਆ ॥	ਸਾਰ ੪, ਵਾਰ, ੧ : ੩	-	੧੨੩੭
ਤ੍ਰੈ ਗੁਣ ਆਪਿ ਸਿਰਜਿਆ ਮਾਇਆ ਮੋਹੁ ਵਧਾਇਆ ॥	ਸੋਰ ੪, ਵਾਰ, ੩ : ੨	-	੬੪੩
ਤ੍ਰੈ ਗੁਣ ਇਨ ਕੈ ਵਸਿ ਕਿਨੈ ਨ ਮੋੜੀਐ ॥	ਗੂਜ ੫, ਵਾਰ, ੧੫ : ੫	-	੫੨੨
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥	ਸਿਰੀ ੩, ੫੧, ੨ : ੧	-	੩੩
ਤ੍ਰੈ ਗੁਣ ਸਭਾ ਧਾਤੁ ਹੈ ਨਾ ਹਰਿ ਭਗਤਿ ਨ ਭਾਇ ॥	ਮਲਾ ੩, ੨, ੨ : ੧	-	੧੨੫੮
ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥	ਮਲਾ ੩, ਅਸ ੨, ੬ : ੧	-	੧੨੭੭
ਤ੍ਰੈ ਗੁਣ ਸਭਿ ਤੇਰੇ ਤੂ ਆਪੇ ਕਰਤਾ ਜੋ ਤੂ ਕਰਹਿ ਸੁ ਹੋਈ ॥	ਸੋਰ ੩, ੧੨, ੪ : ੧	-	੬੦੪
ਤ੍ਰੈ ਗੁਣ ਸਭੇ ਰੋਗਿ ਵਿਆਪੇ ਮਮਤਾ ਸੁਰਤਿ ਗਵਾਈ ॥	ਭੈਰ ੩, ੧੧, ੨ : ੨	-	੧੧੩੦
ਤ੍ਰੈ ਗੁਣ ਸਰਬ ਜੰਜਾਲੁ ਹੈ ਨਾਮਿ ਨ ਧਰੇ ਪਿਆਰੁ ॥	ਮਲਾ ੧, ਵਾਰ, ੧੩ : ੨	-	੧੨੮੪
ਤ੍ਰੈ ਗੁਣ ਕਾਲੈ ਕੀ ਸਿਰਿ ਕਾਰਾ ॥	ਗਉ ੩, ਅਸ ੬, ੨ : ੧	-	੨੩੧
ਤ੍ਰੈ ਗੁਣ ਕੀ ਓਸੁ ਉਤਰੀ ਮਾਇ ॥	ਰਾਮ ੫, ੧੭, ੪ : ੨	-	੮੮੮
ਤ੍ਰੈ ਗੁਣ ਕੀਆ ਪਸਾਰਾ ॥	ਮਾਰੂ ੫, ੧੭, ੨ : ੧	-	੧੦੦੩
ਤ੍ਰੈ ਗੁਣ ਤਿਆਗਿ ਦੁਰਜਨ ਮੀਤ ਸਮਾਨੇ ॥	ਆਸਾ ੫, ੨, ੨ : ੩	-	੩੭੦
ਤ੍ਰੈ ਗੁਣ ਦੀਸਹਿ ਮੋਹੇ ਮਾਇਆ ॥	ਮਾਝ ੩, ਅਸ ੩੩, ੧ : ੨	-	੧੨੯
ਤ੍ਰੈ ਗੁਣ ਧਾਤੁ ਬਹੁ ਕਰਮ ਕਮਾਵਹਿ ਹਰਿ ਰਸ ਸਾਦੁ ਨ ਆਇਆ ॥	ਸੋਰ ੩, ੧੦, ੨ : ੧	-	੬੦੩
ਤ੍ਰੈ ਗੁਣ ਪੜਹਿ ਹਰਿ ਏਕੁ ਨ ਜਾਣਹਿ ਬਿਨੁ ਬੂਝੇ ਦੁਖੁ ਪਾਵਣਿਆ ॥	ਮਾਝ ੩, ਅਸ ੩੧, ੭ : ੩	-	੧੨੮
ਤ੍ਰੈ ਗੁਣ ਪੜਹਿ ਹਰਿ ਤਤੁ ਨ ਜਾਣਹਿ ॥	ਮਾਝ ੩, ਅਸ ੩੧, ੬ : ੧	-	੧੨੮
ਤ੍ਰੈ ਗੁਣ ਬਧਕ ਮੁਕਤਿ ਨਿਰਾਰੀ ॥	ਮਾਰੂ ੩, ਸੋਲਾ ੬, ੧੩ : ੨	-	੧੦੪੯
ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥	ਮਲਾ ੩, ੧੩, ੪ : ੧	-	੧੨੬੨
ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥	ਗਉ ੩, ਅਸ ੪, ੨ : ੧	-	੨੩੦
ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ ॥	ਸਿਰੀ ੩, ੪੩, ੩ : ੧	-	੩੦
ਤ੍ਰੈ ਗੁਣ ਬਿਖਿਆ ਜਨਮਿ ਮਰੀਜੈ ॥	ਰਾਮ ੧, ਅਸ ੫, ੨ : ੨	-	੯੦੫
ਤ੍ਰੈ ਗੁਣ ਭਰਮੇ ਨਾਹੀ ਨਿਜ ਘਰਿ ਵਾਸਾ ॥	ਗਉ ੩, ਅਸ ੪, ੧ : ੩	-	੨੩੦
ਤ੍ਰੈ ਗੁਣ ਮਾਇਆ ਬਿਨਸਿ ਬਿਤਾਲਾ ॥	ਗਉ ੫, ਅਸ ੪, ੨ : ੪	-	੨੩੭
ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨ੍ਹੀ ਕਹਹੁ ਕਵਨ ਬਿਧਿ ਤਰੀਐ ਰੇ ॥	ਆਸਾ ੫, ੧੩੦, ੨ : ੧	-	੪੦੪
ਤ੍ਰੈ ਗੁਣ ਮਾਇਆ ਭਰਮਿ ਭੁਲਾਇਆ ਹਉਮੈ ਬੰਧਨ ਕਮਾਏ ॥	ਸੋਰ ੩, ੧੨, ੨ : ੧	-	੬੦੪
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥	ਸੋਰ ੪, ਵਾਰ ੧੩ ਸ, ੩, ੧ : ੨	-	੬੪੭
ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥	ਬਿਲਾ ੪, ਅਸ ੧, ੭ : ੧	-	੮੩੩
ਤ੍ਰੈ ਗੁਣ ਮਾਇਆ ਮੋਹੁ ਹੈ ਗੁਰਮੁਖਿ ਚਉਥਾ ਪਦੁ ਪਾਇ ॥	ਸਿਰੀ ੩, ੪੪, ੧ : ੧	-	੩੦
ਤ੍ਰੈਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥	ਮਲਾ ੩, ੯, ੨ : ੧	-	੧੨੬੦
ਤ੍ਰੈ ਗੁਣ ਮਾਇਆ ਵੇਖਿ ਭੁਲੇ ਜਿਉ ਦੇਖਿ ਦੀਪਕਿ ਪਤੰਗ ਪਚਾਇਆ ॥	ਗੂਜ ੩, ਵਾਰ ੧੨ ਸ, ੩, ੨ : ੧	-	੫੧੩
ਤ੍ਰੈ ਗੁਣ ਮੇਟੇ ਖਾਈਐ ਸਾਰੁ ॥	ਰਾਮ ੧, ਸਿਗੋ, ੨੦ : ੫	-	੯੪੦
ਤ੍ਰੈ ਗੁਣ ਮੇਟੇ ਚਉਥੈ ਚਿਤੁ ਲਾਇਆ ॥	ਗਉ ੩, ਅਸ ੪, ੮ : ੨	-	੨੩੧
ਤ੍ਰੈ ਗੁਣ ਮੇਟੇ ਚਉਥੈ ਵਰਤੈ ਏਹਾ ਭਗਤਿ ਨਿਰਾਰੀ ॥	ਰਾਮ ੧, ਅਸ ੯, ੧੬ : ੧	-	੯੦੮
ਤ੍ਰੈ ਗੁਣ ਮੇਟੇ ਨਿਰਮਲੁ ਹੋਈ ॥	ਗਉ ੩, ਅਸ ੭, ੩ : ੩	-	੨੩੨
ਤ੍ਰੈ ਗੁਣ ਮੇਟੈ ਸਬਦੁ ਵਸਾਏ ਤਾ ਮਨਿ ਚੂਕੈ ਅਹੰਕਾਰੋ ॥	ਰਾਮ ੧, ਸਿਗੋ, ੬੦ : ੩	-	੯੪੪
ਤ੍ਰੈ ਗੁਣ ਮੋਹੇ ਮੋਹਿਆ ਆਕਾਸੁ ॥	ਆਸਾ ੫, ੧, ੩ : ੩	-	੩੭੦
ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ ॥	ਰਾਮ ੫, ੪, ੧ : ੧	-	੮੮੩
ਤ੍ਰੈ ਗੁਣ ਰੋਵਹਿ ਨੀਤਾ ਨੀਤ ॥	ਆਸਾ ੧, ਅਸ ੪, ੫ : ੨	-	੪੧੩
ਤ੍ਰੈ ਗੁਣ ਵਖਾਣੈ ਭਰਮੁ ਨ ਜਾਇ ॥	ਗਉ ੩, ਅਸ ੬, ੧ : ੧	-	੨੩੧

ਤ੍ਰੈ ਗੁਣ ਵਰਤਹਿ ਸਗਲ ਸੰਸਾਰਾ ਹਉਮੈ ਵਿਚਿ ਪਤਿ ਖੋਈ ॥	ਸੋਰ ੩, ੧੨, ੩ : ੧	-	੬੦੪
ਤ੍ਰੈ ਗੁਨ ਮਾਈ ਮੋਹਿ ਆਈ ਕਹੰਉ ਬੇਦਨ ਕਾਹਿ ॥	ਮਲਾ ੫, ੨੪, ੧ : ੧	-	੧੨੭੨
ਤ੍ਰੈਪਾਲ ਤਿਹਾਲ ਬਿਚਾਰੰ ॥	ਆਸਾ ੧, ਵਾਰ ੧੪ ਸ, ੧, ੨ : ੪	-	੪੭੦
ਤ੍ਰੈਪਾਲ ਤਿਹਾਲ ਬਿਚਾਰੰ ॥	ਸਸ ੧, ੧ : ੪	-	੧੩੫੩
ਤ੍ਰੈ ਲੋਕ ਦੀਪਕੁ ਸਬਦਿ ਚਾਨਣੁ ਪੰਚ ਦੂਤ ਸੰਘਾਰਹੇ ॥	ਤੁਖਾ ੧, ਛੰਤ ੬, ੩ : ੪	-	੧੧੧੩
ਤ੍ਰੈ ਵਰਤਾਇ ਚਉਥੈ ਘਰਿ ਵਾਸਾ ॥	ਮਾਰੂ ੧, ਸੋਲਾ ੧੮, ੪ : ੧	-	੧੦੩੮
ਥਕਿ ਪਰਿਓ ਪ੍ਰਭ ਦਰਬਾਰ ॥	ਬਿਲਾ ੫, ਅਸ ੧, ੮ : ੨	-	੮੩੭
ਥਟਣਹਾਰੈ ਥਾਟੁ ਆਪੇ ਹੀ ਥਟਿਆ ॥	ਰਾਮ ੫, ਵਾਰ, ੧ : ੧	-	੯੫੭
ਥਥਾ ਅਥਾਹ ਥਾਹ ਨਹੀ ਪਾਵਾ ॥	ਗਉ ਕਬ, ਬਾਅ, ੨੩ : ੧	-	੩੪੧
ਥਥਾ ਥਿਰੁ ਕੋਊ ਨਹੀ ਕਾਇ ਪਸਾਰਹੁ ਪਾਵ ॥	ਗਉ ੫, ਬਾਅ, ੩੩ : ੧	-	੨੫੭
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥	ਆਸਾ ੧, ਪਟੀ, ੨੦ : ੧	-	੪੩੩
ਥਨ ਚੋਖਤਾ ਮਾਖਨੁ ਘੂਟਲਾ ॥	ਗੋਂਡ ਨਾਮ, ੪, ੨ : ੨	-	੮੭੪
ਥੰਮ੍ਹੁ ਉਪਾੜਿ ਹਰਿ ਆਪੁ ਦਿਖਾਇਆ ॥	ਭੈਰ ੩, ਅਸ ੧, ੯ : ੧	-	੧੧੫੪
ਥਰਹਰ ਕੰਪੈ ਬਾਲਾ ਜੀਉ ॥	ਸੂਹੀ ਕਬ, ੨, ੧ : ੧	-	੭੯੨
ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ ॥	ਰਾਮ ੧, ਓਅੰ, ੩੪ : ੧	-	੯੩੪
ਥਲ ਤਾਪਹਿ ਸਰ ਭਾਰ ਸਾ ਧਨ ਬਿਨਉ ਕਰੈ ॥	ਤੁਖਾ ੧, ਬਾਰਾ, ੭ : ੨	-	੧੧੦੮
ਥਲ ਵਾਰੋਲੇ ਬਹੁਤੁ ਅਨੰਤੁ ॥	ਆਸਾ ੧, ਵਾਰ ੫ ਸ, ੧, ੨ : ੧੬	-	੪੬੫
ਥਾਉ ਕੁਥਾਉ ਨ ਜਾਣਨੀ ਸਦਾ ਚਿਤਵਹਿ ਬਿਕਾਰ ॥	ਸਾਰ ੪, ਵਾਰ ੩੦ ਸ, ੩, ੧ : ੨	-	੧੨੪੮
ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ ॥	ਆਸਾ ੧, ਵਾਰ, ੩ : ੪	-	੪੬੪
ਥਾਉ ਨ ਪਾਇਨਿ ਕੂੜਿਆਰ ਮੁਹ ਕਾਲ੍ਹੈ ਦੋਜਕਿ ਚਾਲਿਆ ॥	ਆਸਾ ੧, ਵਾਰ, ੨ : ੩	-	੪੬੩
ਥਾਕਾ ਤੇਜੁ ਉਡਿਆ ਮਨੁ ਪੰਖੀ ਘਰਿ ਆਂਗਨਿ ਨ ਸੁਖਾਈ ॥	ਸਿਰੀ ਬੇਣੀ, ੧, ੫ : ੩	-	੯੩
ਥਾਕਾ ਮਨੁ ਕੁੰਚਰ ਉਰੁ ਥਾਕਾ ਤੇਜੁ ਸੂਤੁ ਧਰਿ ਰਮਤੇ ॥	ਆਸਾ ਕਬ, ੧੮, ੪ : ੨	-	੪੮੦
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ ॥	ਰਾਮ ੧, ਓਅੰ, ੩੭ : ੫	-	੯੩੫
ਥਾਕੇ ਨੈਨ ਸ੍ਰਵਨ ਸੁਨਿ ਥਾਕੇ ਥਾਕੀ ਸੁੰਦਰਿ ਕਾਇਆ ॥	ਸੂਹੀ ਕਬ, ੪, ੧ : ੧	-	੭੯੩
ਥਾਕੇ ਪੰਚ ਦੂਤ ਸਭ ਤਸਕਰ ਆਪ ਆਪਣੈ ਭ੍ਰਮਤੇ ॥	ਆਸਾ ਕਬ, ੧੮, ੪ : ੧	-	੪੮੦
ਥਾਕੇ ਬਹੁ ਬਿਧਿ ਘਾਲਤੇ ਤ੍ਰਿਪਤਿ ਨ ਤ੍ਰਿਸਨਾ ਲਾਥ ॥	ਗਉ ੫, ਬਾਅ, ੩੩ ਸ: ੧	-	੨੫੭
ਥਾਤੀ ਪਾਈ ਹਰਿ ਕੋ ਨਾਮ ॥	ਗਉ ੫, ੧੫੩, ੧ : ੧	-	੧੯੬
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥	ਧਨਾ ੧, ੮, ੧ : ੨	-	੬੬੨
ਥਾਨ ਥਨੰਤਰਿ ਅੰਤਰਜਾਮੀ ॥	ਮਾਰੂ ੫, ਸੋਲਾ ੧, ੮ : ੨	-	੧੦੭੨
ਥਾਨ ਥੰਨਤਰਿ ਆਪਿ ਜਲਿ ਥਲਿ ਪੂਰ ਸੋਇ ॥	ਜੈਤ ੫, ਛੰਤ ੨, ੩ : ੨	-	੭੦੪
ਥਾਨ ਥਨੰਤਰਿ ਏਕੈ ਸੋਇ ॥	ਗਉ ੫, ਸੁਖ ੧੨, ੭ : ੬	-	੨੭੯
ਥਾਨ ਥਨੰਤਰਿ ਏਕੋ ਸੁਆਮੀ ॥	ਗੋਂਡ ੫, ੧੨, ੩ : ੧	-	੮੬੫
ਥਾਨ ਥਨੰਤਰਿ ਸਰਬ ਨਿਰੰਤਰਿ ਬਲਿ ਬਲਿ ਜਾਂਈ ਹਰਿ ਕੇ ਚਰਣ ॥	ਬਿਲਾ ੫, ੧੧੬, ੧ : ੨	-	੮੨੭
ਥਾਨ ਥਨੰਤਰਿ ਸਾਹਿਬੁ ਬੀਰ ॥	ਮਲਾ ੧, ੯, ੨ : ੪	-	੧੨੫੭
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥	ਆਸਾ ਨਾਮ, ੨, ੪ : ੨	-	੪੮੫
ਥਾਨ ਥਨੰਤਰਿ ਰਹਿਆ ਸਮਾਇ ॥	ਗਉ ੫, ਸੁਖ ੫, ੮ : ੮	-	੨੬੯
ਥਾਨ ਥਨੰਤਰਿ ਰਵਿ ਰਹਿਆ ਸਰਬ ਜੀਆ ਪ੍ਰਤਿਪਾਲ ਜੀਉ ॥	ਸੂਹੀ ੫, ਅਸ ੩, ੫ : ੧	-	੭੬੦
ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ ॥	ਰਾਮ ੧, ਓਅੰ, ੩੪ : ੭	-	੯੩੪
ਥਾਨ ਥਨੰਤਰਿ ਰਵਿ ਰਹਿਆ ਜੀਅ ਅੰਦਰਿ ਜਾਣਾ ॥	ਗਉ ੫, ਵਾਰ, ੧ : ੩	-	੩੧੮
ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥	ਸਿਰੀ ੫, ੮੦, ੩ : ੧	-	੪੫
ਥਾਨ ਥਨੰਤਰਿ ਰਵਿ ਰਹਿਆ ਪ੍ਰਭੁ ਮੇਰਾ ਭਰਪੂਰਿ ॥	ਸਿਰੀ ੫, ੮੬, ੩ : ੩	-	੪੮
ਥਾਨ ਥਨੰਤਰਿ ਰਵਿ ਰਹਿਆ ਮੇਰੀ ਜਿੰਦੁੜੀਏ ਪਾਰਬ੍ਰਹਮੁ ਪ੍ਰਭੁ ਦਾਤਾ ਰਾਮ ॥	ਬਿਹਾ ੪, ੬, ੪ : ੧	-	੫੪੧
ਥਾਨ ਥਨੰਤਰਿ ਰਵਿ ਰਹੇ ਨਾਨਕ ਕੇ ਸੁਆਮੀ ॥	ਬਿਲਾ ੫, ੭੮, ੨ : ੨	-	੮੧੯
ਥਾਨ ਥਨਾਏ ਸਰਬ ਸਮਾਏ ॥	ਕਾਨ ੫, ੪੬, ੨ : ੨	-	੧੩੦੭
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥	ਸਾਰ ੫, ੫੫, ੨ : ੧	-	੧੨੧੫
ਥਾਨ ਬਿਹੂਨ ਉਠਿ ਉਠਿ ਫਿਰਿ ਧਾਵੈ ॥	ਮਾਰੂ ੫, ੧੯, ੩ : ੪	-	੧੦੦੫

ਥਾਨ ਬਿਹੂਨ ਬਿਸ੍ਰਾਮ ਨਾਮੰ ਨਾਨਕ ਕ੍ਰਿਪਾਲ ਹਰਿ ਹਰਿ ਗੁਰਹ ॥	ਸਸ ੫, ੩੭ : ੩	- ੧੩੫੭
ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥	ਆਸਾ ੧, ਅਸ ੧੨, ੪ : ੨	- ੪੧੮
ਥਾਨਿ ਥਨੰਤਰਿ ਸਚਾ ਸੋਈ ॥	ਮਾਝ ੫, ੪੪, ੪ : ੨	- ੧੦੭
ਥਾਨਿ ਥਨੰਤਰਿ ਸਭਨੀ ਜਾਈ ਜੋ ਦੀਸੈ ਸੋ ਤੇਰਾ ॥	ਜੈਤ ੫, ੪, ੨ : ੧	- ੭੦੦
ਥਾਨਿ ਥਨੰਤਰਿ ਤੂੰਹੈ ਤੂੰਹੈ ਇਕੋ ਇਕੁ ਵਰਤਾਵਣਿਆ ॥	ਮਾਝ ੫, ਅਸ ੩੭, ੨ : ੩	- ੧੩੧
ਥਾਨਿ ਮਾਨਿ ਸਚੁ ਏਕੁ ਹੈ ਕਾਜੁ ਨ ਫੀਟੈ ਕੋਇ ॥	ਰਾਮ ੧, ਓਅੰ, ੩੪ : ੨	- ੯੩੪
ਥਾਨੁ ਸੁਹਾਵਾ ਸਦਾ ਪ੍ਰਭ ਤੇਰਾ ਰੰਗ ਤੇਰੇ ਅਪਾਰਾ ॥	ਬਸੰ ੫, ੨੦, ੧*: ੨	- ੧੧੮੫
ਥਾਨੁ ਸੁਹਾਵਾ ਪਵਿਤੁ ਹੈ ਜਿਥੈ ਸੰਤ ਸਭਾ ॥	ਸਿਰੀ ੫, ੭੬, ੪ : ੧	- ੪੪
ਥਾਪਿ ਉਥਾਪੇ ਕਰੇ ਸੁ ਹੋਗੁ ॥	ਰਾਮ ੧, ਅਸ ੨, ੮ : ੨	- ੯੦੩
ਥਾਪਿਆ ਨ ਜਾਇ ਕੀਤਾ ਨ ਹੋਇ ॥	ਜਪੁ ੧, ੫ : ੧	- ੨
ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ ॥	ਮੁੰਦਾ ੫, ੧ : ੧	- ੧੪੨੯
ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥	ਸੋਰ ੪, ਵਾਰ ੮ ਸ, ੩, ੧ : ੧	- ੬੪੫
ਥਾਵ ਸਗਲੇ ਸੁਖੀ ਵਸਾਇਆ ॥	ਸੋਰ ੫, ੮੧, ੧ : ੪	- ੬੨੮
ਥਾਵਰ ਥਿਰੁ ਕਰਿ ਰਾਖੈ ਸੋਇ ॥	ਗਉ ਕਬ, ਵਾ, ੭ : ੧	- ੩੪੪
ਥਾਵਾ ਨਾਵ ਨ ਜਾਣੀਅਹਿ ਨਾਵਾ ਕੇਵਡੁ ਨਾਉ ॥	ਸਿਰੀ ੧, ਅਸ ੧, ੫ : ੧	- ੫੩
ਥਿਤਿ ਪਾਈ ਆਨਦ ਭਇਆ ਗੁਰਿ ਕੀਨੇ ਧਰਮਾ ॥	ਬਿਲਾ ੫, ੫੫, ੧ : ੨	- ੮੧੪
ਥਿਤਿ ਪਾਈ ਚੂਕੇ ਭ੍ਰਮ ਗਵਨ ॥	ਗਉ ੫, ਸੁਖ ੧੮, ੭ : ੯	- ੨੮੭
ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥	ਗਉ ੫, ਬਾਅ, ੩੩ : ੫	- ੨੫੭
ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥	ਜਪੁ ੧, ੨੧ : ੧੩	- ੪
ਥਿਤੀ ਵਾਰ ਸਭਿ ਆਵਹਿ ਜਾਹਿ ॥	ਬਿਲਾ ੩, ਵਾ ੨, ੭ : ੩	- ੮੪੨
ਥਿਤੀ ਵਾਰ ਸਭਿ ਸਬਦਿ ਸੁਹਾਏ ॥	ਬਿਲਾ ੩, ਵਾ ੨, ੭ : ੧	- ੮੪੨
ਥਿਤੀ ਵਾਰ ਸੇਵਹਿ ਮੁਗਧ ਗਵਾਰ ॥	ਬਿਲਾ ੩, ਵਾ ੨, ੧੦ : ੪	- ੮੪੩
ਥਿਤੀ ਵਾਰ ਤਾ ਜਾ ਸਚਿ ਰਾਤੇ ॥	ਬਿਲਾ ੩, ਵਾ ੨, ੭ : ੫	- ੮੪੨
ਥਿਰ ਥਿਰ ਚਿਤ ਥਿਰ ਹਾਂ ॥	ਆਸਾ ੫, ੧੫੭, ੨ : ੧	- ੪੦੯
ਥਿਰੁ ਸੰਤਨ ਸੋਹਾਗੁ ਮਰੈ ਨ ਜਾਵਏ ॥	ਆਸਾ ੫, ਛੰਤ ੭, ੧ : ੧	- ੪੫੭
ਥਿਰੁ ਸਾਚਾ ਸਾਲਾਹੀ ਸਦ ਹੀ ਜਿਨਿ ਗੁਰ ਕਾ ਸਬਦੁ ਪਛਾਤਾ ਹੇ ॥	ਮਾਰੂ ੩, ਸੋਲਾ ੮, ੩ : ੩	- ੧੦੫੧
ਥਿਰੁ ਸਾਧ ਸਫਰੀਆ ॥	ਬਿਹਾ ੫, ੧, ੪ : ੧	- ੫੩੭
ਥਿਰੁ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸਿ ਮੋਹੁ ਜੁ ਕਿਤੀਐ ॥	ਆਸਾ ੫, ਛੰਤ ੪, ੩ : ੫	- ੪੫੫
ਥਿਰੁ ਸੁਹਾਗੁ ਵਰੁ ਅਗਮੁ ਅਗੋਚਰੁ ਜਨ ਨਾਨਕ ਪ੍ਰੇਮ ਸਾਧਾਰੀ ਜੀਉ ॥	ਮਾਝ ੫, ੧੧, ੪ : ੩	- ੯੮
ਥਿਰੁ ਸੋਹਾਗਨਿ ਸੰਗਿ ਭਤਾਰੀ ॥	ਆਸਾ ੫, ੭, ੪ : ੪	- ੩੭੨
ਥਿਰੁ ਸੋਹਾਗੁ ਨਾਨਕ ਜਨ ਪਾਇਆ ॥	ਆਸਾ ੫, ੫੩, ੪ : ੨	- ੩੮੪
ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥	ਗਉ ੫, ੧੦੮*, ੧*: ੧	- ੨੦੧
ਥਿਰੁ ਘਰਿ ਬੈਠੇ ਪ੍ਰਭੁ ਅਪਨਾ ਪਾਵਹੁ ॥	ਆਸਾ ੫, ੬੨, ੨ : ੨	- ੩੮੬
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥	ਆਸਾ ੧, ੩੪, ੧ : ੨	- ੩੫੯
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥	ਆਸਾ ੪, ੫੪, ੨ : ੩	- ੩੬੬
ਥਿਰੁ ਨਾਮੁ ਭਗਤਿ ਦਿੜੰ ਮਤੀ ਗੁਰ ਵਾਕਿ ਸਬਦ ਰਤੰ ॥	ਗੂਜ ੧, ਅਸ ੫, ੩ : ੨	- ੫੦੫
ਥਿਰੁ ਨਾਰਾਇਣੁ ਕਰੇ ਸੁ ਹੋਇ ॥	ਗਉ ੧, ੭, ੩ : ੪	- ੧੫੩
ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ ॥	ਰਾਮ ੧, ਓਅੰ, ੩੪ : ੩	- ੯੩੪
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥	ਮਾਰੂ ੫, ਵਾਰ, ੧੮ : ੮	- ੧੧੦੦
ਥਿਰੁ ਭਈ ਤੰਤੀ ਤੂਟਸਿ ਨਾਹੀ ਅਨਹਦ ਕਿੰਗੁਰੀ ਬਾਜੀ ॥	ਗਉ ਕਬ, ਅਸ ੫੩, ੩ : ੨	- ੩੩੫
ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥	ਮਾਰੂ ੫, ਵਾਰ ੧੧ ਸ, ੫, ੩ : ੨	- ੧੦੯੮
ਥੀਉ ਨਿਮਾਣਾ ਸਦ ਕੁਰਬਾਣਾ ਸਗਲਾ ਆਪੁ ਮਿਟਾਈਐ ॥	ਸੂਹੀ ੫, ਛੰਤ ੧, ੪ : ੪	- ੭੭੭
ਥੀਵਹਿ ਲਾਲਾ ਅਤਿ ਗੁਲਾਲਾ ਸਬਦੁ ਚੀਨਿ ਗੁਰ ਮੀਠਾ ॥	ਸੂਹੀ ੫, ਛੰਤ ੧, ੧ : ੪	- ੭੭੭
ਥੈਂ ਭਾਵੈ ਦਰੁ ਲਹਸਿ ਪਿਰਾਣਿ ॥	ਮਲਾ ੧, ਅਸ ੪, ੨ : ੪	- ੧੨੭੫
ਥੈਲੀ ਸੰਚਹੁ ਸ੍ਰਮੁ ਕਰਹੁ ਥਾਕਿ ਪਰਹੁ ਗਾਵਾਰ ॥	ਗਉ ੫, ਬਾਅ, ੩੩ : ੩	- ੨੫੭
ਥੋਰੀ ਬਾਤ ਅਲਪ ਸੁਪਨੇ ਕੀ ਬਹੁਰਿ ਬਹੁਰਿ ਅਟਕਾਵਸਿ ਰੇ ॥	ਮਾਰੂ ੫, ੭, ੩ : ੨	- ੧੦੦੦
ਥੋੜਾ ਕਿਨੈ ਨ ਮੰਗਿਓ ਕਿਸੁ ਕਹੀਐ ਸਾਬਾਸਿ ॥	ਸਾਰ ੪, ਵਾਰ ੩ ਸ, ੨, ੧ : ੫	- ੧੨੩੮

ਥੋਤੈ ਥਲਿ ਥਾਨਕ ਆਰੰਭੈ ॥	ਗਉ ਕਬ, ਬਾਅ, ੨੩ : ੩	-	੩੪੧
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥	ਆਸਾ ੧, ਵਾਰ ੧੫ ਸ, ੧, ੧ : ੧	-	੪੭੧
ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ ॥	ਰਾਮ ੧, ਓਅੰ, ੩੫ : ੨	-	੯੩੪
ਦਇਆ ਕਰਹੁ ਹਰਿ ਦਰਸੁ ਦਿਖਾਵਹੁ ਮੇਰੈ ਮਨਿ ਤਨਿ ਲੋਚ ਘਨੇਰੀ ॥	ਗਉ ੪, ੫੯, ੧ : ੨	-	੧੭੦
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥	ਗਉ ੧, ੧੭, ੫ : ੨	-	੧੫੬
ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥	ਆਸਾ ੫, ੧੩੯, ੨ : ੨	-	੪੦੬
ਦਇਆ ਕਰਹੁ ਠਾਕੁਰ ਪ੍ਰਭ ਮੇਰੇ ॥	ਭੈਰ ੫, ੩੧, ੪ : ੩	-	੧੧੪੪
ਦਇਆ ਕਰਹੁ ਦਇਆਲ ਅਪਣੀ ਸਿਫਤਿ ਦੇਹੁ ॥	ਰਾਮ ੫, ਵਾਰ ੮ ਸ, ੫, ੧ : ੯	-	੯੬੧
ਦਇਆ ਕਰਹੁ ਨਾਨਕੁ ਗੁਣ ਗਾਵੈ ਮਿਠਾ ਲਗੈ ਤੇਰਾ ਭਾਣਾ ॥	ਸੂਹੀ ੫, ੫੩, ੪ : ੨	-	੭੪੮
ਦਇਆ ਕਰਹੁ ਪ੍ਰਭ ਦੀਨ ਦਇਆਲਾ ॥	ਬਸੰ ੩, ੨, ੧ : ੨	-	੧੧੭੨
ਦਇਆ ਕਰਹੁ ਬਸਹੁ ਮਨਿ ਆਇ ॥	ਬਿਲਾ ੫, ੩, ੧*: ੧	-	੮੦੨
ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥	ਤੁਖਾ ੪, ਛੰਤ ੧, ੩ : ੬	-	੧੧੧੪
ਦਇਆ ਕਰਣੰ ਦੁਖ ਹਰਣੰ ਉਚਰਣੰ ਨਾਮ ਕੀਰਤਨਹ ॥	ਜੈਤ ੫, ਵਾਰ ੧੮ ਸ, ੫, ੧ : ੧	-	੭੦੯
ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥	ਬਿਲਾ ੫, ੪੯, ੩ : ੨	-	੮੧੩
ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ ॥	ਆਸਾ ੧, ਵਾਰ ੧੦ ਸ, ੧, ੨ : ੮	-	੪੬੮
ਦਇਆ ਤੁਹਾਰੀ ਕਿਆ ਜੰਤ ਵਿਚਾਰੀ ਨਾਨਕ ਬਲਿ ਬਲਿ ਜਾਵੈ ॥	ਆਸਾ ੫, ੧੪੭, ੩ : ੧	-	੪੦੭
ਦਇਆ ਦਇਆ ਕਰਿ ਰਾਖਹੁ ਹਰਿ ਜੀਉ ਹਮ ਦੀਨ ਤੇਰੀ ਸਰਣਾਇ ॥	ਰਾਮ ੪, ੨, ੫ : ੧	-	੮੮੧
ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ ॥	ਰਾਮ ੧, ਓਅੰ, ੩੫ : ੧	-	੯੩੪
ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥	ਤੁਖਾ ੪, ਛੰਤ ੧, ੨ : ੫	-	੧੧੧੪
ਦਇਆ ਦਿਗੰਬਰੁ ਦੇਹ ਬੀਚਾਰੀ ॥	ਆਸਾ ੧, ੨੫, ੩ : ੧	-	੩੫੬
ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥	ਬਿਲਾ ੪, ਅਸ ੫, ੮ : ੨	-	੮੩੬
ਦਇਆ ਦੁਆਪੁਰਿ ਅਧੀ ਹੋਈ ॥	ਮਾਰੂ ੧, ਸੋਲਾ ੪, ੮ : ੧	-	੧੦੨੩
ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ ॥	ਸਾਰ ੪, ਵਾਰ ੨੧ ਸ, ੧, ੧ : ੨	-	੧੨੪੫
ਦਇਆ ਧਰਮੁ ਅਰੁ ਗੁਰ ਕੀ ਸੇਵਾ ਏ ਸੁਪਨੰਤਰਿ ਨਾਹੀ ॥	ਰਾਮ ਕਬ, ੮, ੪ : ੨	-	੯੭੧
ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥	ਮਾਰੂ ੫, ਵਾਰ, ੧੯ : ੫	-	੧੧੦੧
ਦਇਆ ਧਾਰਿ ਅਪੁਨਾ ਕਰਿ ਲੀਨਾ ॥	ਬਿਲਾ ੫, ੧੪, ੧ : ੨	-	੮੦੫
ਦਇਆ ਧਾਰਿ ਰਾਖੇ ਤੁਧੁ ਸੇਈ ਪੂਰੈ ਕਰਮਿ ਸਮਾਵਣਿਆ ॥	ਮਾਝ ੫, ਅਸ ੩੭, ੩ : ੩	-	੧੩੧
ਦਇਆ ਧਾਰੀ ਸਮਰਥਿ ਚੁਕੇ ਬਿਲ ਬਿਲਾਪ ॥	ਗੂਜ ੫, ਵਾਰ, ੧੩ : ੩	-	੫੨੧
ਦਇਆ ਧਾਰੀ ਗੋਵਿਦ ਗੁੋਸਾਈ ॥	ਰਾਮ ੫, ੨੭, ੪ : ੩	-	੮੯੧
ਦਇਆ ਧਾਰੀ ਤਿਨਿ ਸਿਰਜਨਹਾਰੇ ॥	ਮਾਝ ੫, ੩੦, ੩ : ੧	-	੧੦੩
ਦਇਆ ਧਾਰੀ ਤਿਨਿ ਧਾਰਣਹਾਰ ॥	ਰਾਮ ੫, ਅਸ ੪, ੭ : ੩	-	੯੧੫
ਦਇਆ ਫਾਹੁਰੀ ਕਾਇਆ ਕਰਿ ਧੂਈ ਦ੍ਰਿਸਟਿ ਕੀ ਅਗਨਿ ਜਲਾਵੈ ॥	ਆਸਾ ਕਬ, ੭, ੩ : ੧	-	੪੭੭
ਦਇਆ ਮਇਆ ਅਰੁ ਨਿਕਟਿ ਪੇਖੁ ਨਾਹੀ ਦੂਰਾਰੀ ॥	ਬਿਲਾ ੫, ੪੦, ੩ : ੨	-	੮੧੦
ਦਇਆ ਮਇਆ ਕਰਿ ਪ੍ਰਾਨਪਤਿ ਮੋਰੇ ਮੋਹਿ ਅਨਾਥ ਸਰਣਿ ਪ੍ਰਭ ਤੋਰੀ ॥	ਗਉ ੫, ੧੩੪*, ੧*: ੧	-	੨੦੮
ਦਇਆ ਮਇਆ ਕਿਰਪਾ ਠਾਕੁਰ ਕੀ ਸੇਈ ਸੰਤ ਸੁਭਾਈ ॥	ਜੈਤ ੫, ੭, ੨ : ੧	-	੭੦੧
ਦਇਆ ਮਇਆ ਕਿਰਪਾ ਨਾਨਕ ਕਉ ਸੁਨਿ ਸੁਨਿ ਜਸੁ ਜੀਵਾਉ ॥	ਦੇਵ ੫, ੩੮, ੨ : ੨	-	੫੩੬
ਦਇਆ ਮੋਹਿ ਕੀਜੈ ਦੇਵਾ ॥	ਮਾਰੂ ੫, ੨੧, ੪ : ੧	-	੧੦੦੫
ਦਇਆਲ ਏਕ ਭਗਵਾਨ ਪੁਰਖਹ ਨਾਨਕ ਸਰਬ ਜੀਅ ਪ੍ਰਤਿਪਾਲਕਹ ॥	ਸਸ ੫, ੧੫ : ੩	-	੧੩੫੫
ਦਇਆਲ ਸਦਾ ਕ੍ਰਿਪਾਲ ਸੁਆਮੀ ਨੀਚ ਥਾਪਣਹਾਰਿਆ ॥	ਧਨਾ ੫, ਛੰਤ ੧, ੩ : ੩	-	੬੯੧
ਦਇਆਲ ਹੋਏ ਸਭ ਜੀਅ ਜੰਤ੍ਰ ਹਰਿ ਨਾਨਕ ਨਦਰਿ ਨਿਹਾਲ ॥	ਰਾਮ ੫, ਵਾਰ ੩ ਸ, ੫, ੧ : ੪	-	੯੫੭
ਦਇਆਲ ਤੇਰੈ ਨਾਮਿ ਤਰਾ ॥	ਧਨਾ ੧, ੧, ੨*: ੧	-	੬੬੦
ਦਇਆਲ ਦਮੋਦਰੁ ਗੁਰਮੁਖਿ ਪਾਈਐ ਹੋਰਤੁ ਕਿਤੈ ਨ ਭਾਤੀ ਜੀਉ ॥	ਮਾਝ ੫, ੧੩, ੨ : ੩	-	੯੮
ਦਇਆਲ ਦੀਨ ਭਏ ਹੈ ਸਤਿਗੁਰ ਹਰਿ ਮਾਰਗੁ ਪੰਥੁ ਦਿਖਾਵੈਗੋ ॥	ਕਾਨ ੪, ਅਸ ੬, ੩ : ੨	-	੧੩੧੧
ਦਇਆਲ ਦੁਖ ਹਰ ਸਰਣਿ ਦਾਤਾ ਸਗਲ ਦੋਖ ਨਿਵਾਰਣੋ ॥	ਰਾਮ ੫, ਛੰਤ ੩, ੩ : ੩	-	੯੨੬
ਦਇਆਲ ਦੇਵ ਕ੍ਰਿਪਾਲ ਗੋਬਿੰਦ ਸੁਨਿ ਸੰਤਨਾ ਕੀ ਰੀਤਿ ॥	ਮਾਰੂ ੫, ਅਸ ੩, ੧*: ੨	-	੧੦੧੭
ਦਇਆਲ ਪੁਰਖ ਸਰਬ ਕੇ ਠਾਕੁਰ ਬਿਨਉ ਕਰਉ ਕਰ ਜੋਰਿ ॥	ਗੂਜ ੫, ੨੦, ੨ : ੧	-	੫੦੦
ਦਇਆਲ ਪੁਰਖ ਕਿਰਪਾ ਕਰਹੁ ਨਾਨਕ ਦਾਸ ਦਸਾਨੀ ॥	ਗਉ ੫, ਅਸ ੧੫, ੮ : ੧	-	੨੪੨

ਦਇਆਲ ਪੁਰਖ ਨਾਨਕ ਅਰਦਾਸਿ ॥	ਰਾਮ ੫, ੩੫, ੪ : ੩	- ੮੯੪
ਦਇਆਲ ਪੁਰਖ ਪਰਗਟ ਪਰਤਾਪ ॥	ਰਾਮ ੫, ੨੫, ੪ : ੨	- ੮੯੦
ਦਇਆਲ ਪੁਰਖ ਪੂਰਨ ਪ੍ਰਤਿਪਾਲੈ ॥	ਗਉ ੫, ਅਸ ੧੧, ੧*: ੨	- ੨੪੦
ਦਇਆਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ॥	ਜੈਤ ੫, ਵਾਰ ੧੮ ਸ, ੫, ੧: ੨	- ੭੦੯
ਦਇਆਲ ਪੁਰਖ ਮਿਹਰਵਾਨਾ ॥	ਸੋਰ ੫, ੭੭, ੨ : ੩	- ੬੨੮
ਦਇਆਲ ਪੁਰਖ ਮੇਰੇ ਪ੍ਰਭ ਦਾਤੇ ॥	ਵਡ ੫, ੩, ੨ : ੧	- ੫੬੩
ਦਇਆਲ ਪ੍ਰਭੂ ਦਾਮੋਦਰ ਮਾਧੋ ਅੰਤੁ ਨ ਪਾਈਐ ਗੁਨੀਐ ਰਾਮ ॥	ਰਾਮ ੫, ਛੰਤ ੩, ੩ : ੨	- ੯੨੬
ਦਇਆਲ ਭਏ ਸਗਲੇ ਜੀਅ ਭਾਈ ॥	ਗਉ ੫, ੧੨੩, ੩ : ੨	- ੧੯੦
ਦਇਆਲ ਭਏ ਤਾ ਆਏ ਚੀਤਿ ॥	ਰਾਮ ੫, ਅਸ ੪, ੭ : ੨	- ੯੧੫
ਦਇਆਲ ਲਾਲ ਗੋਬਿੰਦ ਨਾਨਕ ਮਿਲੁ ਸਾਧਸੰਗਤਿ ਹੋਇ ਗਤੇ ॥	ਆਸਾ ੫, ਛੰਤ ੫, ੧ : ੬	- ੪੫੫
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ ਪੂਰਾ ਸਤਿਗੁਰੁ ਧਿਆਇਆ ॥	ਸੋਰ ੫, ੨੫, ੧ : ੨	- ੬੧੫
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥	ਸੂਹੀ ੫, ੫੬, ੧ : ੨	- ੭੪੯
ਦਸ ਅਉਤਾਰ ਰਾਜੇ ਹੋਇ ਵਰਤੇ ਮਹਾਦੇਵ ਅਉਧੂਤਾ ॥	ਸੂਹੀ ੫, ੪੯, ੩ : ੧	- ੭੪੭
ਦਸ ਅਉਰਾਤ ਰਖਹੁ ਬਦ ਰਾਹੀ ॥	ਮਾਰੂ ੫, ਸੋਲਾ ੧੨, ੪ : ੨	- ੧੦੮੩
ਦਸ ਅਸਟ ਖਸਟ ਸ੍ਰਵਨ ਸੁਨੇ ॥	ਸਾਰ ੫, ੧੩੧, ੧ : ੨	- ੧੨੨੯
ਦਸ ਅਸਟੀ ਮਿਲਿ ਏਕੋ ਕਹਿਆ ॥	ਰਾਮ ੫, ੧੨, ੧ : ੩	- ੮੮੬
ਦਸ ਅਠ ਚਾਰਿ ਵੇਦ ਸਭਿ ਪੂਛਹੁ ਜਨ ਨਾਨਕ ਨਾਮੁ ਛਡਾਈ ਜੀਉ ॥	ਮਾਰੂ ੪, ੮, ੫ : ੩	- ੯੯੮
ਦਸ ਅਠ ਪੁਰਾਣ ਤੀਰਥ ਰਸ ਕੀਆ ॥	ਗੋਂਡ ਕਬ, ੮, ੪ : ੨	- ੮੭੨
ਦਸ ਅਠਾ ਅਠਸਠੇ ਚਾਰੇ ਖਾਣੀ ਇਹੈ ਵਰਤਣਿ ਹੈ ਸਗਲ ਸੰਸਾਰੇ ॥	ਧਨਾ ਰਵਿ, ੩, ੪ : ੧	- ੬੯੪
ਦਸ ਅਠਾਰ ਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥	ਸਿਰੀ ੧, ੨੬, ੩ : ੨	- ੨੩
ਦਸ ਅਵਤਾਰੀ ਰਾਮੁ ਰਾਜਾ ਆਇਆ ॥	ਮਲਾ ੧, ਵਾਰ, ੩ : ੩	- ੧੨੭੯
ਦਸ ਆਠ ਲੀਖੇ ਹੋਵਹਿ ਪਾਸਿ ॥	ਬਸੰ ੧, ੩, ੨ : ੧	- ੧੧੬੯
ਦਸ ਇੰਦ੍ਰੀ ਕਰਿ ਰਾਖੈ ਵਾਸਿ ॥	ਗਉ ੫, ਅਸ ੩, ੧ : ੩	- ੨੩੬
ਦਸ ਚਾਰਿ ਹਟ ਤੁਧੁ ਸਾਜਿਆ ਵਾਪਾਰੁ ਕਰੀਵੇ ॥	ਸਿਰੀ ੪, ਵਾਰ, ੩ : ੨	- ੮੩
ਦਸ ਦਾਸੀ ਕਰਿ ਦੀਨੀ ਭਤਾਰਿ ॥	ਸੂਹੀ ੫, ੪, ੧ : ੨	- ੭੩੭
ਦਸ ਦਿਸ ਖੋਜਤ ਮੈ ਫਿਰਿਓ ਜਤ ਦੇਖਉ ਤਤ ਸੋਇ ॥	ਗਉ ੫, ਥਿਤੀ, ੧੦ ਸ: ੧	- ੨੯੮
ਦਸਨ ਬਿਹੂਨ ਭੁਯੰਗੰ ਮੰਤ੍ਰੰ ਗਾਰੁੜੀ ਨਿਵਾਰੰ ॥	ਗਾਥਾ ੫, ੧੬ : ੧	- ੧੩੬੧
ਦਸ ਨਾਰੀ ਅਉਧੂਤ ਦੇਨਿ ਚਮੋੜੀਐ ॥	ਗੂਜ ੫, ਵਾਰ, ੧੫ : ੩	- ੫੨੨
ਦਸ ਨਾਰੀ ਇਕੁ ਪੁਰਖੁ ਕਰਿ ਦਸੇ ਸਾਦਿ ਲੋਭਾਈਆ ॥	ਮਾਰੂ ੫, ਵਾਰ, ੬ : ੩	- ੧੦੯੬
ਦਸ ਨਾਰੀ ਮੈ ਕਰੀ ਦੁਹਾਗਨਿ ॥	ਪ੍ਰਭਾ ੫, ਅਸ ੧, ੫ : ੧	- ੧੩੪੭
ਦਸਨਿ ਸੰਤ ਪਿਆਰਿਆ ਸੁਣਹੁ ਲਾਇ ਚਿਤਾ ॥	ਰਾਮ ੫, ਵਾਰ, ੧੯ : ੭	- ੯੬੫
ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥	ਰਾਮ ੫, ੭, ੩ : ੨	- ੮੮੪
ਦਸ ਬਸਤੂ ਲੇ ਪਾਛੈ ਪਾਵੈ ॥	ਗਉ ੫, ਸੁਖ ੫, ੧ : ੧	- ੨੬੮
ਦਸ ਬਾਲਤਣਿ ਬੀਸ ਰਵਣਿ ਤੀਸਾ ਕਾ ਸੁੰਦਰੁ ਕਹਾਵੈ ॥	ਮਾਝ ੧, ਵਾਰ, ੩ : ੧	- ੧੩੮
ਦਸ ਬਿਘਿਆੜੀ ਲਈ ਨਿਵਾਰਿ ॥	ਰਾਮ ੫, ੫੧, ੧ : ੨	- ੮੯੯
ਦਸ ਬੈਰਾਗਨਿ ਆਗਿਆਕਾਰੀ ਤਬ ਨਿਰਮਲ ਜੋਗੀ ਥੀਏ ॥	ਗਉ ੫, ੧੩੨*, ੨ : ੨	- ੨੦੮
ਦਸ ਬੈਰਾਗਨਿ ਮੋਹਿ ਬਸਿ ਕੀਨ੍ਹੀ ਪੰਚਹੁ ਕਾ ਮਿਟ ਨਾਵਉ ॥	ਧਨਾ ਨਾਮ, ੨, ੧ : ੧	- ੬੯੩
ਦਸਮ ਦੁਆਰਾ ਅਗਮ ਅਪਾਰਾ ਪਰਮ ਪੁਰਖ ਕੀ ਘਾਟੀ ॥	ਰਾਮ ਬੇਣੀ, ੧, ੪ : ੧	- ੯੭੪
ਦਸ ਮਾਸ ਮਾਤਾ ਉਦਰਿ ਰਾਖਿਆ ਬਹੁਰਿ ਲਾਗੀ ਮਾਇਆ ॥	ਆਸਾ ਕਬ, ੨੩, ੧ : ੨	- ੪੮੧
ਦਸ ਮਿਰਗੀ ਸਹਜੇ ਬੰਧਿ ਆਨੀ ॥	ਭੈਰ ੫, ੪, ੧ : ੧	- ੧੧੩੬
ਦਸਮੀ ਦਸ ਦੁਆਰ ਬਸਿ ਕੀਨੇ ॥	ਗਉ ੫, ਥਿਤੀ, ੧੦ : ੧	- ੨੯੮
ਦਸਮੀ ਦਸੇ ਦੁਆਰ ਜੋ ਠਾਕੈ ਏਕਾਦਸੀ ਏਕੁ ਕਰਿ ਜਾਣੈ ॥	ਸਾਰ ੪, ਵਾਰ ੨੧ ਸ, ੩, ੨ : ੩	- ੧੨੪੫
ਦਸਮੀ ਦਹ ਦਿਸ ਹੋਇ ਅਨੰਦ ॥	ਗਉ ਕਬ, ਥਿਤੀ, ੧੧ : ੧	- ੩੪੪
ਦਸਮੀ ਨਾਮੁ ਦਾਨੁ ਇਸਨਾਨੁ ॥	ਬਿਲਾ ੧, ਥਿਤੀ, ੧੨ : ੧	- ੮੪੦
ਦਸਵੈ ਦਧਾ ਹੋਆ ਸੁਆਹ ॥	ਮਾਝ ੧, ਵਾਰ ੧ ਸ, ੧, ੨ : ੧੦	- ੧੩੭
ਦਸਵੈ ਦੁਆਰਿ ਕੁੰਚੀ ਜਬ ਦੀਜੈ ॥	ਗਉ ਕਬ, ਬਾਅ, ੨੪ : ੩	- ੩੪੧
ਦਸਵੈ ਦੁਆਰਿ ਪ੍ਰਗਟੁ ਹੋਇ ਆਇਆ ॥	ਮਾਰੂ ੪, ਸੋਲਾ ੧, ੬ : ੨	- ੧੦੬੯

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥	ਆਸਾ ੧, ੩੩, ੨ : ੧	-	੩੫੮
ਦਰਦ ਨਿਵਾਰਹਿ ਜਾ ਕੇ ਆਪੇ ॥	ਗਉ ੫, ਬਾਅ, ੩੪ : ੭	-	੨੫੭
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥	ਆਸਾ ੧, ੩੮, ੩ : ੨	-	੩੬੦
ਦਰਦੁ ਹੋਵੈ ਦੁਖੁ ਰਹੈ ਸਰੀਰ ॥	ਮਲਾ ੧, ੭, ੧*: ੨	-	੧੨੫੬
ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥	ਧਨਾ ੫, ੩੪, ੧ : ੧	-	੬੭੯
ਦਰਬਾਰਨ ਮਹਿ ਤੇਰੋ ਦਰਬਾਰਾ ਸਰਨ ਪਾਲਨ ਟੀਕਾ ॥	ਗੂਜ ੫, ਅਸ ੧, ੫ : ੧	-	੫੦੭
ਦਰਬਿ ਸਿਆਣਪ ਨਾ ਓਇ ਰਹਤੇ ॥	ਗਉ ੫, ੮੯, ੩ : ੩ .	-	੧੮੨
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥	ਮਾਝ ੧, ਵਾਰ, ੮ : ੪	-	੧੪੧
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥	ਸੋਰ ਕਬ, ੧, ੩ : ੧	-	੬੫੪
ਦਰਬੁ ਹਿਰੈ ਮਿਥਿਆ ਕਰਿ ਖਾਇ ॥	ਭੈਰ ੫, ੧੬, ੨ : ੨	-	੧੧੩੯
ਦਰਬੁ ਗਇਆ ਸਭੁ ਜੀਅ ਕੈ ਸਾਥੈ ॥	ਗਉ ੫, ੧੬੮, ੪ : ੨	-	੧੯੯
ਦਰਮਾਦੇ ਠਾਢੇ ਦਰਬਾਰਿ ॥	ਬਿਲਾ ਕਬ, ੭, ੧*: ੧	-	੮੫੬
ਦਰਵੇਸਾਂ ਨੋ ਲੋੜੀਐ ਰੁਖਾਂ ਦੀ ਜੀਰਾਂਦਿ ॥	ਸਲੋ ਫਰ, ੬੦ : ੨	-	੧੩੮੧
ਦਰਵੇਸੀ ਕੋ ਜਾਣਸੀ ਵਿਰਲਾ ਕੋ ਦਰਵੇਸੁ ॥	ਬਿਹਾ ੪, ਵਾਰ ੬ ਸ, ੩, ੧ : ੧	-	੫੫੦
ਦਰਿ ਸਚੈ ਸਚਿਆਰ ਮਹਲਿ ਬੁਲਾਇਆ ॥	ਆਸਾ ੪, ੬੫, ੧*: ੨	-	੩੬੯
ਦਰਿ ਸਚੈ ਸਚਿਆਰੁ ਸਚਾ ਆਇਆ ॥	ਮਲਾ ੧, ਵਾਰ, ੧੮ : ੬	-	੧੨੮੬
ਦਰਿ ਸਚੈ ਸਚੀ ਵਡਿਆਈ ਸਹਜੇ ਸਚਿ ਸਮਾਉ ॥	ਸਿਰੀ ੩, ੪੫, ੪ : ੨	-	੩੧
ਦਰਿ ਸਚੈ ਸਦ ਸੋਭਾ ਪਾਏ ॥	ਬਿਲਾ ੩, ਵਾ ੧, ੪ : ੫	-	੮੪੧
ਦਰਿ ਸਾਚੈ ਸਚੁ ਸੋਭਾ ਹੋਇ ॥	ਬਸੰ ੩, ੯, ੩ : ੩	-	੧੧੭੫
ਦਰਿ ਸਾਚੈ ਸਦਾ ਹੈ ਸਾਚਾ ਸਾਚੈ ਸਬਦਿ ਸੁਭਾਖਿਆ ॥	ਵਡ ੩, ਛੰਤ ੬, ੪ : ੪	-	੫੭੧
ਦਰਿ ਸਾਚੈ ਸਾਚੇ ਗੁਣ ਗਾਉ ॥	ਆਸਾ ੩, ੪੧, ੪ : ੨	-	੩੬੧
ਦਰਿ ਸਾਚੈ ਸਾਚੇ ਵੀਚਾਰੀ ॥	ਬਿਲਾ ੩, ਵਾ ੨, ੬ : ੬	-	੮੪੨
ਦਰਿ ਸਾਚੈ ਗੁਰ ਤੇ ਸੋਭਾ ਪਾਈ ॥	ਬਿਲਾ ੩, ੬, ੧ : ੪	-	੭੯੮
ਦਰਿ ਸਾਚੈ ਦਿਸੈ ਸਚਿਆਰੁ ॥	ਮਲਾ ੩, ੧੧, ੨ : ੪	-	੧੨੬੧
ਦਰਿ ਸਾਚੈ ਦੀਸੈ ਸਚਿਆਰੁ ॥	ਆਸਾ ੩, ਅਸ ੨੪, ੪ : ੩	-	੪੨੩
ਦਰਿ ਸਾਚੈ ਪਤਿ ਸਿਉ ਘਰਿ ਜਾਇ ॥	ਬਸੰ ੩, ੩, ੪ : ੩	-	੧੧੭੩
ਦਰਿ ਸੇਵਕੁ ਦਰਵਾਨੁ ਦਰਦੁ ਤੂੰ ਜਾਣਹੀ ॥	ਆਸਾ ੧, ਅਸ ੨੧, ੩ : ੧	-	੪੨੨
ਦਰਿ ਸੇਵਨਿ ਸੰਤ ਜਨ ਖੜੇ ਪਾਇਨਿ ਗੁਣੀ ਨਿਧਾਨੁ ॥	ਸਿਰੀ ੩, ੪੯, ੧ : ੩	-	੩੨
ਦਰਿ ਕੀਰਤਨੁ ਕਰਹਿ ਗੁਰ ਸਬਦਿ ਸੁਹਾਏ ॥	ਮਾਰੂ ੩, ਸੋਲਾ ੧੨, ੧੨ : ੨	-	੧੦੫੬
ਦਰਿ ਕੂਚ ਕੂਚਾ ਕਰਿ ਗਏ ਅਵਰੇ ਭਿ ਚਲਣਹਾਰ ॥	ਸਿਰੀ ੧, ਅਸ ੧੭, ੩ : ੨	-	੬੪
ਦਰਿ ਖੜਾ ਸੇਵਾ ਕਰੇ ਗੁਰ ਸਬਦੀ ਵੀਚਾਰੁ ॥	ਗੂਜ ੩, ਵਾਰ, ੧੮ : ੨	-	੫੧੬
ਦਰਿ ਘਰਿ ਸੋਭਾ ਮਹਲਿ ਬੁਲਾਈ ॥	ਸਿਰੀ ੪, ਵਾਰ ੮ ਸ, ੩, ੧ : ੪	-	੮੫
ਦਰਿ ਘਰਿ ਢੋਈ ਨ ਲਹੈ ਦਰਗਹ ਝੂਠੁ ਖੁਆਰੁ ॥	ਸਿਰੀ ੧, ੧੩, ੧*: ੨	-	੧੯
ਦਰਿ ਘਰਿ ਢੋਈ ਨਾ ਲਹੈ ਛੂਟੀ ਦੂਜੈ ਸਾਦਿ ॥	ਸਿਰੀ ੧, ਅਸ ੫, ੫ : ੩	-	੫੬
ਦਰਿ ਘਰਿ ਮਹਲੀ ਹਰਿ ਪਤਿ ਰਾਖੈ ॥	ਆਸਾ ੧, ਅਸ ੮, ੫ : ੪	-	੪੧੫
ਦਰਿ ਜਾਇ ਦਰਸਨੁ ਕਰੀ ਭਾਣੈ ਤਾਰਿ ਤਾਰਣਹਾਰਿਆ ॥	ਬਿਲਾ ੧, ਛੰਤ ੧, ੪ : ੫	-	੮੪੩
ਦਰਿ ਦਰਵਾਣੀ ਨਾਹਿ ਮੂਲੇ ਪੁਛ ਤਿਸੁ ॥	ਸੂਹੀ ੧, ੫, ੩ : ੨	-	੭੨੯
ਦਰਿ ਦਰਵੇਸੁ ਖਸੰਮ ਦੈ ਨਾਇ ਸਚੈ ਬਾਣੀ ਲਾਲੀ ॥	ਰਾਮ ਬਸ, ਵਾਰ, ੩ : ੭	-	੯੬੭
ਦਰਿ ਭ੍ਰਸਟ ਸਰਾਪੀ ਨਾਮ ਬੀਨੁ ॥	ਬਸੰ ੧, ਅਸ ੨, ੩ : ੨	-	੧੧੮੮
ਦਰਿ ਮੰਗਤੁ ਜਾਚੈ ਦਾਨੁ ਹਰਿ ਦੀਜੈ ਕ੍ਰਿਪਾ ਕਰਿ ॥	ਸੂਹੀ ੩, ਵਾਰ, ੧੫ : ੧	-	੭੯੦
ਦਰਿ ਮੰਗਨਿ ਭਿਖ ਨ ਪਾਇਦਾ ॥	ਆਸਾ ੧, ਵਾਰ, ੧੬ : ੫	-	੪੭੨
ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥	ਆਸਾ ੧, ਵਾਰ ੨੦ ਸ, ੧, ੨ : ੯	-	੪੭੩
ਦਰਿ ਵਾਜਹਿ ਅਨਹਤ ਵਾਜੇ ਰਾਮ ॥	ਵਡ ੫, ਛੰਤ ੩, ੪ : ੧	-	੫੭੮
ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥	ਆਸਾ ੧, ਵਾਰ ੨੦ ਸ, ੧, ੨ : ੭	-	੪੭੩
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥	ਤਿਲੰ ਨਾਮ, ੨, ੨ : ੧	-	੭੨੭
ਦਰੁ ਸੇਵੇ ਉਮਤਿ ਖੜੀ ਮਸਕਲੈ ਹੋਇ ਜੰਗਾਲੀ ॥	ਰਾਮ ਬਸ, ਵਾਰ, ੩ : ੬	-	੯੬੭
ਦਰੁ ਘਰੁ ਮਹਲੁ ਠਉਰੁ ਕੈਸੇ ਪਾਵੈ ॥	ਬਿਲਾ ੩, ਅਸ ੧, ੩ : ੩	-	੮੩੨

ਦਾਸਾ ਕੇ ਬੰਧਨ ਕਟਿਆ ਸਾਚੈ ਸਿਰਜਣਹਾਰਿ ॥	ਸਿਰੀ ੫, ੮੮, ੪ : ੨	-	੪੯
ਦਾਸਾ ਨਹ ਭਾਵਏ ਬਿਨੁ ਦਰਸਾਵਏ ਇਕ ਖਿਨੁ ਧੀਰਜੁ ਕਿਉ ਕਰੈ ॥	ਸਿਰੀ ੫, ਛੰਤ ੩, ੧ : ੩	-	੮੦
ਦਾਸਿ ਸਲਾਮੁ ਕਰਤ ਕਤ ਸੋਭਾ ॥	ਗਉ ੫, ੧੪੫, ੨ : ੨	-	੧੯੫
ਦਾਸੀ ਸੰਗਤਿ ਪ੍ਰਭੂ ਤਿਆਗਿ ਏ ਕਰਮ ਹਮਾਰੇ ॥	ਬਿਲਾ ੫, ੩੪, ੨ : ੨	-	੮੦੯
ਦਾਸੀ ਸੁਤ ਜਨੁ ਬਿਦਰੁ ਸੁਦਾਮਾ ਉਗ੍ਰਸੈਨ ਕਉ ਰਾਜ ਦੀਏ ॥	ਗਉ ਨਾਮ, ੧, ੨ : ੧	-	੩੪੫
ਦਾਸੀਂ ਹਰਿ ਕਾ ਨਾਮੁ ਧਿਆਇਆ ॥	ਧਨਾ ੫, ੫੭, ੧ : ੨	-	੬੮੪
ਦਾਸੁ ਸਗਲ ਕਾ ਛੋਡਿ ਅਭਿਮਾਨੁ ॥	ਆਸਾ ੫, ੨੫, ੪ : ੧	-	੩੭੭
ਦਾਸੁ ਕਬੀਰੁ ਕਹੈ ਸਮਝਾਇ ॥	ਭੈਰ ਕਬ, ੧੪, ੩ : ੩	-	੧੧੬੧
ਦਾਸੁ ਕਬੀਰੁ ਤਾਸੁ ਮਦ ਮਾਤਾ ਉਚਕਿ ਨ ਕਬਹੂ ਜਾਈ ॥	ਰਾਮ ਕਬ, ੨, ੩ : ੨	-	੯੬੯
ਦਾਸੁ ਕਬੀਰੁ ਤੇਰੀ ਪਨਹ ਸਮਾਨਾਂ ॥	ਭੈਰ ਕਬ, ੧੫, ੪ : ੩	-	੧੧੬੧
ਦਾਸੁ ਕਮੀਰੁ ਚੜ੍ਹਿਓ ਗੜ੍ਹ ਊਪਰਿ ਰਾਜੁ ਲੀਓ ਅਬਿਨਾਸੀ ॥	ਭੈਰ ਕਬ, ੧੭, ੬ : ੨	-	੧੧੬੨
ਦਾਸੁ ਦਾਸ ਦਾਸ ਕੋ ਕਰੀਅਹੁ ਜਨ ਨਾਨਕ ਹਰਿ ਸਰਣਈ ॥	ਆਸਾ ੫, ੧੨੪, ੪ : ੨	-	੪੦੨
ਦਾਸੁ ਬਾਣੀ ਬ੍ਰਹਮੁ ਵਖਾਣੈ ॥	ਸੋਰ ੫, ੮੪, ੨ : ੨	-	੬੨੯
ਦਾਸੁ ਬੇਨਤਿ ਕਹੈ ਨਾਮੁ ਗੁਰਮੁਖਿ ਲਹੈ ਗੁਰੂ ਗੁਰੁ ਗੁਰੂ ਗੁਰੁ ਗੁਰੂ ਜਪੁ ਮੰਨ ਰੇ ॥	ਸਵ ੪, ਨਲ੍ਹ, ੧੬ : ੫	-	੧੪੦੧
ਦਾਗ ਦੋਸ ਮੁਹਿ ਚਲਿਆ ਲਾਇ ॥	ਧਨਾ ੧, ੫, ੩ : ੩	-	੬੬੨
ਦਾਗੇ ਹੋਹਿ ਸੁ ਰਨ ਮਹਿ ਜੂਝਹਿ ਬਿਨੁ ਦਾਗੇ ਭਗਿ ਜਾਈ ॥	ਰਾਮ ਕਬ, ੪, ੩ : ੧	-	੯੭੦
ਦਾਝਿ ਗਏ ਤ੍ਰਿਣ ਪਾਪ ਸੁਮੇਰ ॥	ਰਾਮ ੫, ੫੧, ੨ : ੧	-	੮੯੯
ਦਾਤਾ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥	ਸਾਰ ੪, ਵਾਰ ੪ ਸ, ੨, ੨ : ੪	-	੧੨੩੯
ਦਾਤਾ ਕਰਤਾ ਆਪਿ ਆਪਿ ਭੋਗਣਹਾਰਿਆ ॥	ਸੋਰ ੪, ਵਾਰ, ੧ : ੩	-	੬੪੨
ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ ॥	ਆਸਾ ੧, ਵਾਰ, ੧ : ੩	-	੪੬੩
ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥	ਰਾਮ ੧, ਅਸ ੧, ੨ : ੨	-	੯੦੨
ਦਾਤਾ ਭੁਗਤਾ ਦੇਨਹਾਰੁ ਤਿਸੁ ਬਿਨੁ ਅਵਰੁ ਨ ਜਾਇ ॥	ਗਉ ੫, ਥਿਤੀ, ੧ : ੭	-	੨੯੬
ਦਾਤਾਰੁ ਸਦਾ ਦਇਆਲੁ ਸੁਆਮੀ ਕਾਇ ਮਨਹੁ ਵਿਸਾਰੀਐ ॥	ਆਸਾ ੫, ਛੰਤ ੧੩, ੨ : ੩	-	੪੬੧
ਦਾਤਿ ਸਵਾਈ ਨਿਖੁਟਿ ਨ ਜਾਈ ਅੰਤਰਜਾਮੀ ਪਾਇਆ ॥	ਸੂਹੀ ੫, ਛੰਤ ੧੦, ੨ : ੩	-	੭੮੪
ਦਾਤਿ ਕਰਹੁ ਮੇਰੇ ਦਾਤਾਰਾ ਜੀਅ ਜੰਤ ਸਭਿ ਧ੍ਰਾਪੇ ਜੀਉ ॥	ਮਾਝ ੫, ੩੪, ੨ : ੩	-	੧੦੪
ਦਾਤਿ ਕਰੈ ਨਹੀ ਪਛੋਤਾਵੈ ॥	ਪ੍ਰਭਾ ੫, ੧, ੩ : ੩	-	੧੩੩੭
ਦਾਤਿ ਖਸਮ ਕੀ ਪੂਰੀ ਹੋਈ ਨਿਤ ਨਿਤ ਚੜੈ ਸਵਾਈ ਰਾਮ ॥	ਸੂਹੀ ੫, ਛੰਤ ੯, ੩ : ੧	-	੭੮੩
ਦਾਤਿ ਜੋਤਿ ਸਭ ਸੂਰਤਿ ਤੇਰੀ ॥	ਸਾਰ ੪, ਵਾਰ ੩੫ ਸ, ੩, ੨ : ੧	-	੧੨੫੧
ਦਾਤਿ ਪਿਆਰੀ ਵਿਸਰਿਆ ਦਾਤਾਰਾ ॥	ਧਨਾ ੫, ੨੨, ੨ : ੩	-	੬੭੬
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥	ਸਿਰੀ ੪, ਵਾਰ ੨ ਸ, ੧, ੧ : ੧	-	੮੩
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥	ਸਲੋ ਫਰ, ੧੧੩ : ੧	-	੧੩੮੪
ਦਾਤੈ ਦਾਤਿ ਰਖੀ ਹਥਿ ਅਪਣੈ ਜਿਸੁ ਭਾਵੈ ਤਿਸੁ ਦੇਈ ॥	ਸੋਰ ੩, ੧੧, ੪ : ੧	-	੬੦੪
ਦਾਦਰ ਤੂ ਕਬਹਿ ਨ ਜਾਨਸਿ ਰੇ ॥	ਮਾਰੂ ੧, ੪, ੧*: ੧	-	੯੯੦
ਦਾਦੀ ਦਾਦਿ ਨ ਪਹੁਚਨਹਾਰਾ ਚੂਪੀ ਨਿਰਨਉ ਪਾਇਆ ਰੇ ॥	ਆਸਾ ੫, ੪੪, ੩ : ੧	-	੩੮੧
ਦਾਧੀਲੇ ਲੰਕਾ ਗੜੁ ਉਪਾੜੀਲੇ ਰਾਵਣ ਬਣੁ ਸਲਿ ਬਿਸਲਿ ਆਣਿ ਤੋਖੀਲੇ ਹਰੀ ॥	ਧਨਾ ਤ੍ਰਿਲੋ, ੧, ੫ : ੧	-	੬੯੫
ਦਾਨਸਬੰਦੁ ਸੋਈ ਦਿਲਿ ਧੋਵੈ ॥	ਧਨਾ ੧, ੭, ੪ : ੧	-	੬੬੨
ਦਾਨਹੁ ਤੈ ਇਸਨਾਨਹੁ ਵੰਜੇ ਭਸੁ ਪਈ ਸਿਰਿ ਖੁਥੈ ॥	ਮਾਝ ੧, ਵਾਰ ੨੬ ਸ, ੧, ੧ : ੧੩	-	੧੫੦
ਦਾਨ ਦਾਤਾਰਾ ਅਪਰ ਅਪਾਰਾ ਘਟ ਘਟ ਅੰਤਰਿ ਸੋਹਨਿਆ ॥	ਰਾਮ ੫, ਛੰਤ ੧, ੨ : ੩	-	੯੨੪
ਦਾਨੰ ਪਰਾ ਪੂਰਬੇਣ ਭੁੰਚੰਤੇ ਮਹੀਪਤੇ ॥	ਸਸ ੫, ੨੪ : ੧	-	੧੩੫੬
ਦਾਨਾ ਕੈ ਸਿਰਿ ਦਾਨੁ ਵੀਚਾਰਾ ॥	ਮਾਰੂ ੧, ਸੋਲਾ ੧੪, ੧੫ : ੧	-	੧੦੩੫
ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ ॥	ਰਾਮ ੧, ਓਅੰ, ੩੫ : ੩	-	੯੩੪
ਦਾਨਾ ਦਾਤਾ ਸੀਲਵੰਤੁ ਨਿਰਮਲੁ ਰੂਪੁ ਅਪਾਰੁ ॥	ਸਿਰੀ ੫, ੮੩, ੨ : ੧	-	੪੭
ਦਾਨਾ ਬੀਨਾ ਆਪਿ ਤੂ ਆਪੇ ਸਤਵੰਤਾ ॥	ਮਾਰੂ ੫, ਵਾਰ, ੪ : ੩	-	੧੦੯੫
ਦਾਨਾ ਬੀਨਾ ਸਾਈ ਮੈਡਾ ਨਾਨਕ ਸਾਰ ਨ ਜਾਣਾ ਤੇਰੀ ॥	ਗੂਜ ੫, ਵਾਰ ੮ ਸ, ੫, ੧ : ੨	-	੫੨੦
ਦਾਲਦੁ ਭੰਜਿ ਸੁਦਾਮੇ ਮਿਲਿਓ ਭਗਤੀ ਭਾਇ ਤਰੇ ॥	ਮਾਰੂ ੪, ੧, ੧ : ੨	-	੯੯੫

ਦਿਨਸੁ ਰੈਣਿ ਜਿਉ ਤੁਧੁ ਧਿਆਈ ਏਹੁ ਦਾਨੁ ਮੋਹਿ ਕਰਣਾ ਜੀਉ ॥	ਮਾਝ ੫, ੧੯, ੧ : ੩	੧੦੦
ਦਿਨਸੁ ਰੈਣਿ ਜਿ ਤੁਧੁ ਅਰਾਧੇ ਸੋ ਕਿਉ ਦੋਜਕਿ ਜਾਇ ॥	ਤਿਲੰ ੫, ੪, ੨ : ੨	੭੨੪
ਦਿਨਸੁ ਰੈਣਿ ਤਿਵੈ ਸੰਸਾਰੁ ॥	ਬਿਲਾ ੩, ਵਾ ੧, ੧੦ : ੩	੮੪੨
ਦਿਨਸੁ ਰੈਣਿ ਤੇਰਾ ਨਾਉ ਸਦਾ ਸਦ ਜਾਪੀਐ ॥	ਰਾਮ ੫, ਵਾਰ, ੧੨ : ੩	੯੬੩
ਦਿਨਸੁ ਰੈਣਿ ਬਰਤ ਅਰੁ ਭੇਦਾ ॥	ਗਉ ੫, ਅਸ ੪, ੩ : ੩	੨੩੭
ਦਿਨਸੁ ਰੈਨਿ ਸਦ ਧਿਆਈ ॥	ਸੋਰ ੫, ੯੨, ੧ : ੨	੬੩੦
ਦਿਨਸੁ ਰੈਨਿ ਸਾਸਿ ਸਾਸਿ ਸਮਾਲੀ ਪੂਰਨੁ ਸਭਨੀ ਥਾਈ ॥	ਸੋਰ ੫, ੭੮, ੧*: ੨	੬੨੮
ਦਿਨਸੁ ਰੈਨਿ ਹਰਿ ਕੀਰਤਨੁ ਗਾਈਐ ॥	ਆਸਾ ੫, ੬੧, ੩ : ੧	੩੮੬
ਦਿਨਸੁ ਰੈਨਿ ਮਨ ਮਾਹਿ ਬਸਤੁ ਹੈ ਤੂ ਕਰਿ ਕਿਰਪਾ ਪ੍ਰਭ ਅਪਨੀ ॥	ਬਿਲਾ ੫, ੧੧੪, ੨ : ੧	੮੨੭
ਦਿਨਸੁ ਰੈਨੀ ਥਕਤ ਨਾਹੀ ਕਤਹਿ ਨਾਹੀ ਛੋਟ ॥	ਸਾਰ ੫, ੧੦੪, ੧*: ੨	੧੨੨੪
ਦਿਨਹਿ ਬਿਕਾਰ ਕਰਤ ਸ੍ਰਮੁ ਪਾਇਓ ॥	ਗਉ ੫, ਥਿਤੀ, ੧੩ : ੭	੨੯੯
ਦਿਨ ਕੀ ਬੈਠ ਖਸਮ ਕੀ ਬਰਕਸ ਇਹ ਬੇਲਾ ਕਤ ਆਈ ॥	ਗਉ ਕਬ, ਅਸ ੫੪, ੩ : ੧	੩੩੫
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥	ਆਸਾ ੫, ਛੰਤ ੧੪, ੧ : ੩	੪੬੧
ਦਿਨ ਤੇ ਸਰਪਰ ਪਉਸੀ ਰਾਤਿ ॥	ਆਸਾ ੫, ੧੯, ੨ : ੧	੩੭੫
ਦਿਨ ਤੇ ਪਹਰ ਪਹਰ ਤੇ ਘਰੀਆਂ ਆਵ ਘਟੈ ਤਨੁ ਛੀਜੈ ॥	ਧਨਾ ਕਬ, ੨, ੧ : ੧	੬੯੨
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥	ਸਿਰੀ ੧, ੨੪, ੧*: ੨	੨੩
ਦਿਨ ਦਸ ਪਾਂਚ ਬਹੂ ਭਲੇ ਆਈ ॥	ਆਸਾ ਕਬ, ੩੪, ੨ : ੨	੪੮੪
ਦਿਨ ਪ੍ਰਤਿ ਕਰੈ ਕਰੈ ਪਛੁਤਾਪੈ ਸੋਗ ਲੋਭ ਮਹਿ ਸੂਕੈ ॥	ਧਨਾ ੫, ੬, ੩ : ੨	੬੭੨
ਦਿਨ ਮਹਿ ਰੈਣਿ ਰੈਣਿ ਮਹਿ ਦਿਨੀਅਰੁ ਉਸਨ ਸੀਤ ਬਿਧਿ ਸੋਈ ॥	ਰਾਮ ੧, ੯, ੨ : ੧	੮੭੯
ਦਿਨ ਰਵਿ ਚਲੈ ਨਿਸਿ ਸਸਿ ਚਲੈ ਤਾਰਿਕਾ ਲਖ ਪਲੋਇ ॥	ਸਿਰੀ ੧, ਅਸ ੧੭, ੮ : ੧	੬੪
ਦਿਨ ਰੈਨਿ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰਿ ॥	ਸਾਰ ੫, ੧੨੬, ੨ : ੨	੧੨੨੮
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ ਸਿਵ ਚਰਿਓ ਚੰਦੁ ਚੰਦਾਕੀ ॥	ਧਨਾ ੪, ੬, ੩ : ੨	੬੬੮
ਦਿਨੁ ਦਿਨੁ ਆਵੈ ਤਿਲੁ ਤਿਲੁ ਛੀਜੈ ਮਾਇਆ ਮੋਹੁ ਘਟਾਈ ॥	ਪ੍ਰਭਾ ੧, ੧੧, ੩ : ੧	੧੩੩੦
ਦਿਨੁ ਦਿਨੁ ਕਰਤ ਭੋਜਨ ਬਹੁ ਬਿੰਜਨ ਤਾ ਕੀ ਮਿਟੈ ਨ ਭੂਖਾ ॥	ਧਨਾ ੫, ੬, ੨ : ੧	੬੭੨
ਦਿਨੁ ਦਿਨੁ ਚੜੈ ਸਵਾਇਆ ਨਾਨਕ ਹੋਤ ਨ ਘਾਟਿ ॥	ਗਉ ੫, ਥਿਤੀ, ੧੬ ਸ: ੨	੩੦੦
ਦਿਨੁ ਦਿਨੁ ਛਿਜਤ ਬਿਕਾਰ ਕਰਤ ਅਉਧ ਫਾਹੀ ਫਾਥਾ ਜਮ ਕੈ ਜਾਲ ॥	ਬਿਲਾ ੫, ੨੨, ੧ : ੨	੮੦੬
ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥	ਆਸਾ ੫, ੧੨੨, ੩ : ੧	੪੦੧
ਦਿਨੁ ਰਾਤਿ ਕਮਾਇਅੜੋ ਸੋ ਆਇਓ ਮਾਥੈ ॥	ਆਸਾ ੫, ਛੰਤ ੧੩, ੧ : ੧	੪੬੧
ਦਿਨੁ ਰਾਤਿ ਚਾਨਣੁ ਚਾਉ ਉਪਜੈ ਸਬਦੁ ਗੁਰ ਕਾ ਮਨਿ ਵਸੈ ॥	ਸੂਹੀ ੧, ਛੰਤ ੫, ੬ : ੫	੭੬੭
ਦਿਨੁ ਰਾਤੀ ਆਰਾਧਹੁ ਪਿਆਰੋ ਨਿਮਖ ਨ ਕੀਜੈ ਢੀਲਾ ॥	ਗੂਜ ੫, ੧੩, ੧ : ੧	੪੯੮
ਦਿਨੁ ਰੈਣਿ ਸਭ ਸੁਹਾਵਣੇ ਪਿਆਰੇ ਜਿਤੁ ਜਪੀਐ ਹਰਿ ਨਾਉ ॥	ਆਸਾ ੫, ਬਿਰ ੫, ੫ : ੧	੪੩੨
ਦਿਨੁ ਰੈਣਿ ਸਾਸਿ ਸਾਸਿ ਗੁਣ ਗਾਵਾ ਜੇ ਸੁਆਮੀ ਤੁਧੁ ਭਾਵਾ ॥	ਸੂਹੀ ੫, ੪੮, ੪ : ੧	੭੪੭
ਦਿਨੁ ਰੈਣਿ ਸੁਹਾਵੜੀ ਆਈ ਸਿਮਰਤ ਨਾਮੁ ਹਰੇ ॥	ਆਸਾ ੫, ਛੰਤ ੯, ੪ : ੧	੪੫੮
ਦਿਨੁ ਰੈਣਿ ਘੜੀ ਨ ਚਸਾ ਵਿਸਰੈ ਸਾਸਿ ਸਾਸਿ ਨਿਰੰਜਨੋ ॥	ਬਿਲਾ ੧, ਛੰਤ ੧, ੩ : ੫	੮੪੩
ਦਿਨੁ ਰੈਣਿ ਜਿਸੁ ਨ ਵਿਸਰੈ ਸੋ ਹਰਿਆ ਹੋਵੈ ਜੰਤੁ ॥	ਮਾਝ ੫, ਦਿਨ ੧, ੩ : ੮	੧੩੭
ਦਿਨੁ ਰੈਣਿ ਜਿ ਪ੍ਰਭ ਕੰਉ ਸੇਵਦੇ ਤਿਨ ਕੈ ਸਦ ਬਲਿਹਾਰ ॥	ਮਾਝ ੫, ਦਿਨ ੧, ੨ : ੧੦	੧੩੭
ਦਿਨੁ ਰੈਣਿ ਠਾਢੀ ਕਰਉ ਸੇਵਾ ਪ੍ਰਭੁ ਕਵਨ ਜੁਗਤੀ ਪਾਇਆ ॥	ਬਿਲਾ ੫, ਛੰਤ ੧, ੧ : ੫	੮੪੫
ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥	ਆਸਾ ੫, ੬੯, ੧ : ੨	੩੮੮
ਦਿਨੁ ਰੈਣਿ ਨਾਨਕੁ ਨਾਮੁ ਧਿਆਏ ॥	ਗੋਂਡ ੫, ੬, ੪ : ੩	੮੬੪
ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ ॥	ਬਸੰ ੫, ਵਾਰ, ੨ : ੪	੧੧੯੩
ਦਿਨੁ ਰੈਣਿ ਰਲੀਆ ਕਰੈ ਕਾਮਣਿ ਮਿਟੇ ਸਗਲ ਅੰਦੇਸਾ ॥	ਗਉ ੫, ਛੰਤ ੧, ੩ : ੫	੨੪੭
ਦਿਨੁ ਰੈਨਿ ਅਪਨਾ ਕੀਆ ਪਾਈ ॥	ਸੂਹੀ ੫, ੪੦, ੪ : ੧	੭੪੫
ਦਿਨੁ ਰੈਨਿ ਸਦਾ ਗੁਨ ਗਾਉ ॥	ਰਾਮ ੫, ੪੦, ੧ : ੩	੮੯੫
ਦਿਨੁ ਰੈਨਿ ਸਾਖਿ ਸੁਨਾਇ ॥	ਬਿਲਾ ੫, ਅਸ ੨, ੩ : ੫	੮੩੮
ਦਿਬ ਦ੍ਰਿਸਟਿ ਜਾਗੈ ਭਰਮੁ ਚੁਕਾਏ ॥	ਮਾਰੂ ੩, ਅਸ ੧, ੨ : ੧	੧੦੧੬
ਦਿਲਹੁ ਮੁਹਬਤਿ ਜਿੰਨ੍ ਸੇਈ ਸਚਿਆ ॥	ਆਸਾ ਫਰ, ੧, ੧ : ੧	੪੮੮
ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥	ਤਿਲੰ ੫, ੧, ੨ : ੨	੭੨੩

ਦਿਲ ਖਲਹਲੁ ਜਾ ਕੈ ਜਰਦ ਰੂ ਬਾਨੀ ॥	ਭੈਰ ਕਬ, ੧੫, ੩ : ੧	-	੧੧੬੧
ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥	ਮਾਰੂ ੩, ਵਾਰ ੧੨ ਸ, ੧, ੧ : ੩	-	੧੦੯੦
ਦਿਲ ਦਰੀਆਉ ਧੋਵਹੁ ਮੈਲਾਣਾ ॥	ਮਾਰੂ ੫, ਸੋਲਾ ੧੨, ੧੧ : ੨	-	੧੦੮੪
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥	ਸਲੋ ਕਬ, ੧੮੬ : ੨	-	੧੩੭੪
ਦਿਲ ਮਹਿ ਸੋਚਿ ਬਿਚਾਰਿ ਕਵਾਦੇ ਭਿਸਤ ਦੋਜਕ ਕਿਨਿ ਪਾਈ ॥	ਆਸਾ ਕਬ, ੮, ੧ : ੨	-	੪੭੭
ਦਿਲ ਮਹਿ ਕਪਟੁ ਨਿਵਾਜ ਗੁਜਾਰੈ ਕਿਆ ਹਜ ਕਾਬੈ ਜਾਂਏਂ ॥	ਪ੍ਰਭਾ ਕਬ, ੨, ੪ : ੨	-	੧੩੪੯
ਦਿਲ ਮਹਿ ਖੋਜਿ ਦਿਲੈ ਦਿਲਿ ਖੋਜਹੁ ਏਹੀ ਠਉਰ ਮੁਕਾਮਾ ॥	ਪ੍ਰਭਾ ਕਬ, ੨, ੨ : ੨	-	੧੩੪੯
ਦਿਲ ਮਹਿ ਜਾਨਹੁ ਸਭ ਫਿਲਹਾਲਾ ॥	ਮਾਰੂ ੫, ਸੋਲਾ ੧੨, ੮ : ੧	-	੧੦੮੪
ਦਿਲਾ ਕਾ ਮਾਲਕੁ ਕਰੇ ਹਾਕੁ ॥	ਰਾਮ ੫, ੪੫, ੩ : ੩	-	੮੯੭
ਦਿਲਿ ਖੋਟੈ ਆਕੀ ਫਿਰਨਿ੍ ਬੰਨ੍ ਭਾਰੁ ਉਚਾਇਨਿ੍ ਛਟੀਐ ॥	ਰਾਮ ਬਸ, ਵਾਰ, ੨ : ੧੧	-	੯੬੭
ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ ॥	ਸਾਰ ਕਬ, ੧, ੧ : ੨	-	੧੨੫੧
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥	ਸਲੋ ਕਬ, ੧੭੮ : ੨	-	੧੩੭੪
ਦਿਵਸ ਰੈਨਿ ਤੇਰੇ ਪਾਉ ਪਲੋਸਉ ਕੇਸ ਚਵਰ ਕਰਿ ਫੇਰੀ ॥	ਰਾਮ ਕਬ, ੪, ੧ : ੨	-	੯੬੯
ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ ॥	ਜਪੁ ੧, ੩੮ ਸ: ੨	-	੮
ਦਿੜੁ ਕਰਿ ਚਰਣ ਗਹੇ ਪ੍ਰਭ ਤੁਮ੍ਰੇ ਸਹਜੇ ਬਿਖਿਆ ਭਈ ਖੀਓ ॥	ਆਸਾ ੫, ੪੭, ੨ : ੨	-	੩੮੨
ਦੀਆ ਆਦਰੁ ਲੀਆ ਬੁਲਾਇ ॥	ਭੈਰ ਕਬ, ੮, ੨ : ੨	-	੧੧੫੯
ਦੀਈ ਭਵਾਰੀ ਪੁਰਖਿ ਬਿਧਾਤੈ ਬਹੁਰਿ ਬਹੁਰਿ ਜਨਮਾਧੇ ॥	ਆਸਾ ੫, ੧੨੬, ੩ : ੨	-	੪੦੩
ਦੀਸਹਿ ਸਭ ਸੰਗਿ ਰਹਹਿ ਅਲੇਪਾ ਨਹ ਵਿਆਪੈ ਉਨ ਮਾਈ ॥	ਜੈਤ ੫, ੭, ੧ : ੧	-	੭੦੧
ਦੀਸਹਿ ਸਭ ਮਹਿ ਸਭ ਤੇ ਰਹਤੇ ॥	ਗਉ ੫, ੮੬, ੩ : ੩	-	੧੮੧
ਦੀਸਹਿ ਦਾਧੇ ਕਾਨ ਜਿਉ ਜਿਨ੍ ਮਨਿ ਨਾਹੀ ਨਾਉ ॥	ਸਲੋ ਕਬ, ੪ : ੨	-	੧੩੬੪
ਦੀਸਤ ਮਾਸੁ ਨ ਖਾਇ ਬਿਲਾਈ ॥	ਰਾਮ ੫, ੫੦, ੨ : ੧	-	੮੯੮
ਦੀਸਿ ਆਵਤ ਹੈ ਬਹੁਤੁ ਭੀਹਾਲਾ ॥	ਆਸਾ ੫, ੫੪, ੩ : ੧	-	੩੮੪
ਦੀਸੈ ਚੰਚਲੁ ਬਹੁ ਗੁਨਾ ਮਤਿ ਹੀਨਾ ਨਾਪਾਕ ॥	ਸਲੋ ਕਬ, ੧੩੯ : ੨	-	੧੩੭੧
ਦੀਸੈ ਬ੍ਰਹਮੁ ਗੁਰਮੁਖਿ ਸਚੁ ਲਹੀਐ ॥	ਆਸਾ ੧, ੧੫, ੩ : ੨	-	੩੫੩
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥	ਮਾਝ ੧, ਵਾਰ ੨੭ ਸ, ੨, ੧ : ੧	-	੧੫੦
ਦੀਖਿਆ ਗੁਰ ਕੀ ਮੁੰਦ੍ਰਾ ਕਾਨੀ ਦ੍ਰਿੜਿਓ ਏਕੁ ਨਿਰੰਕਾਰਾ ॥	ਗਉ ੫, ੧੩੨*, ੧ : ੨	-	੨੦੮
ਦੀਖਿਆ ਦਾਰੂ ਭੋਜਨੁ ਖਾਇ ॥	ਰਾਮ ੧, ੫, ੪ : ੩	-	੮੭੭
ਦੀਜੈ ਨਾਮੁ ਰਹੈ ਗੁਨ ਗਾਇ ॥	ਬਸੰ ੯, ੨, ੩ : ੨	-	੧੧੮੬
ਦੀਦਨੇ ਦੀਦਾਰ ਸਾਹਿਬ ਕਛੁ ਨਹੀ ਇਸ ਕਾ ਮੋਲੁ ॥	ਤਿਲੰ ੫, ੫, ੧ : ੧	-	੭੨੪
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥	ਸਿਰੀ ੪, ਵਾਰ ੨ ਸ, ੧, ੨ : ੨	-	੮੩
ਦੀਨ ਕਾ ਦਇਆਲੁ ਮਾਧੌ ਗਰਬ ਪਰਹਾਰੀ ॥	ਧਨਾ ਨਾਮ, ੫, ੨ : ੧	-	੬੯੪
ਦੀਨ ਕੈ ਤੋਸੈ ਦੁਨੀ ਨ ਜਾਏ ॥	ਸੂਹੀ ੫, ੨੯, ੨ : ੨	-	੭੪੩
ਦੀਨ ਗਰੀਬੀ ਆਪੁਨੀ ਕਰਤੇ ਹੋਇ ਸੁ ਹੋਇ ॥	ਸਲੋ ਕਬ, ੫੧ : ੨	-	੧੩੬੭
ਦੀਨ ਦਇਆਲ ਅਨਾਥ ਕੋ ਨਾਥੁ ॥	ਗਉ ੫, ਸੁਖ ੨੨, ੨ : ੨	-	੨੯੨
ਦੀਨ ਦਇਆਲ ਸਗਲ ਭੈ ਭੰਜਨ ਸਰਨਿ ਤਾਹਿ ਤੁਮ ਪਰੁ ਰੇ ॥	ਗਉ ੯, ੯, ੧*: ੨	-	੨੨੦
ਦੀਨ ਦਇਆਲ ਸਦਾ ਕਿਰਪਾਲ ॥	ਗੋਂਡ ੫, ੨੧, ੪ : ੪	-	੮੬੮
ਦੀਨ ਦਇਆਲ ਸਦਾ ਕਿਰਪਾਲ ॥	ਰਾਮ ੫, ੨੩, ੪ : ੨	-	੮੯੦
ਦੀਨ ਦਇਆਲ ਸਦਾ ਕਿਰਪਾਲ ॥	ਭੈਰ ੫, ੪੬, ੧ : ੩	-	੧੧੪੯
ਦੀਨ ਦਇਆਲ ਸਦਾ ਕਿਰਪਾਲਾ ਠਾਢਿ ਪਾਈ ਕਰਤਾਰੇ ਜੀਉ ॥	ਮਾਝ ੫, ੩੬, ੧ : ੩	-	੧੦੫
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਮਨੁ ਨ ਲਗਾਨਾ ॥	ਧਨਾ ੯, ੨, ੨ : ੧	-	੬੮੫
ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੁਚਿ ਨ ਬਢਾਈ ॥	ਸਾਰ ੯, ੧, ੨ : ੧	-	੧੨੩੧
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥	ਆਸਾ ੪, ਛੰਤ ੧੫, ੪ : ੧	-	੪੪੯
ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥	ਗੂਜ ੪, ੩, ੪ : ੧	-	੪੯੩
ਦੀਨ ਦਇਆਲ ਹੋਹੁ ਜਨ ਊਪਰਿ ਦੇਹੁ ਨਾਨਕ ਨਾਮੁ ਓਮਾਹਾ ਰਾਮ ॥	ਜੈਤ ੪, ੧੧, ੪ : ੩	-	੬੯੯
ਦੀਨ ਦਇਆਲ ਹੋਵਹੁ ਜਨ ਊਪਰਿ ਜਨ ਦੇਵਹੁ ਅਕਥ ਕਹਾਨੀ ॥	ਸਾਰ ੪, ੫, ੧ : ੧	-	੧੧੯੯
ਦੀਨ ਦਇਆਲ ਕਰਹੁ ਉਤਸਾਹਾ ॥	ਸੂਹੀ ੫, ੨੬, ੪ : ੧	-	੭੪੨
ਦੀਨ ਦਇਆਲ ਕ੍ਰਿਪਾ ਕਰਿ ਦੀਜੈ ਨਾਨਕ ਹਰਿ ਸਿਮਰਣ ਕਾ ਹੈ ਚਾਉ ॥	ਧਨਾ ੪, ੧੦, ੨ : ੨	-	੬੬੯

ਦੀਨ ਲੀਨ ਪਿਆਸ ਮੀਨ ਸੰਤਨਾ ਹਰਿ ਸੰਤਨਾ ॥	ਕਾਨ ੫, ੩੫, ੨ : ੧	੧੩੦੫
ਦੀਨਾ ਦੀਨ ਦਇਆਲ ਭਏ ਹੈ ਜਿਉ ਕ੍ਰਿਸਨੁ ਬਿਦਰ ਘਰਿ ਆਇਆ ॥	ਬਸੰ ੪, ਅਸ ੧, ੪ : ੧	੧੧੯੧
ਦੀਨਾ ਨਾਥ ਅਨਾਥ ਕਰੁਣਾ ਮੈ ਸਾਜਨ ਮੀਤ ਪਿਤਾ ਮਹਤਰੀਆ ॥	ਗਉ ੫, ੧੧੫*, ੨ : ੧	੨੦੩
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥	ਸੋਰ ੯, ੯, ੨ : ੨	੬੩੩
ਦੀਨਾ ਨਾਥ ਕਰੁਣਾਪਤਿ ਸੁਆਮੀ ਅਨਾਥਾ ਕੇ ਨਾਥ ॥	ਕੇਦਾ ੫, ੮, ੧*: ੨	੧੧੨੦
ਦੀਨਾ ਨਾਥ ਜਗਤ ਪਿਤ ਮਾਇਆ ॥	ਮਾਰੂ ੫, ੧੯, ੪ : ੨	੧੦੦੫
ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥	ਬਿਲਾ ੫, ਅਸ ੨, ੧*: ੧	੮੩੮
ਦੀਨਾ ਨਾਥ ਦੈਆਲ ਦੇਵ ਪਤਿਤ ਉਧਾਰਣਹਾਰੁ ॥	ਮਾਝ ੫, ਦਿਨ ੧, ੨ : ੬	੧੩੭
ਦੀਨਾ ਨਾਥ ਪ੍ਰਾਨਪਤਿ ਪੂਰਨ ਭਵਜਲ ਉਧਰਨਹਾਰਾ ॥	ਦੇਵ ੫, ੨੦, ੧ : ੨	੫੩੨
ਦੀਨਾ ਨਾਥ ਭਗਤ ਪਰਾਇਣ ॥	ਸੂਹੀ ੫, ਅਸ਼ ੨, ੧*: ੨	੭੬੦
ਦੀਨਾ ਨਾਥੁ ਸਰਬ ਸੁਖਦਾਤਾ ॥	ਗਉ ੧, ੧੨, ੪ : ੩	੧੫੪
ਦੀਨਾ ਨਾਥੁ ਜੀਆ ਕਾ ਦਾਤਾ ਪੂਰੇ ਗੁਰ ਤੇ ਪਾਏ ॥	ਆਸਾ ੪, ਛੰਤ ੯, ੮ : ੪	੪੪੪
ਦੀਨਾ ਨਾਥੁ ਦਇਆਲੁ ਨਿਰੰਜਨੁ ਅਨਦਿਨੁ ਨਾਮੁ ਵਖਾਣਾ ॥	ਧਨਾ ੧, ਛੰਤ ੨, ੫ : ੪	੬੮੯
ਦੀਨਾ ਨਾਥੁ ਪੀਉ ਬਨਵਾਰੀ ॥	ਪ੍ਰਭਾ ੧, ੧੪, ੩ : ੨	੧੩੩੧
ਦੀਨੁ ਛਡਾਇ ਦੁਨੀ ਜੋ ਲਾਏ ॥	ਸੂਹੀ ੫, ੨੯,.੧ : ੧	੭੪੩
ਦੀਨੁ ਛੋਡਿ ਦੁਨੀਆ ਕਉ ਭਰਉ ॥	ਭੈਰ ਨਾਮ, ੧੦, ੧੧ : ੨	੧੧੬੬
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥	ਦੇਵ ੫, ੨੯, ੨ : ੧	੫੩੪
ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥	ਮਾਰੂ ਕਬ, ੧, ੧*: ੧	੧੧੦੫
ਦੀਨੇ ਸਗਲੇ ਭੋਜਨ ਖਾਨ ॥	ਬਸੰ ੫, ੭, ੧ : ੩	੧੧੮੧
ਦੀਨੇ ਹਸਤ ਪਾਵ ਕਰਨ ਨੇਤ੍ਰ ਰਸਨਾ ॥	ਗਉ ੫, ਸੁਖ ੪, ੨ : ੭	੨੬੭
ਦੀਨੋ ਨਾਮੁ ਕੀਓ ਪਵਿਤੁ ॥	ਰਾਮ ੫, ੩੧, ੧ : ੧	੮੯੨
ਦੀਪਕ ਤੇ ਦੀਪਕੁ ਪਰਗਾਸਿਆ ਤ੍ਰਿਭਵਣ ਜੋਤਿ ਦਿਖਾਈ ॥	ਰਾਮ ੧, ਅਸ ੮, ੭ : ੧	੯੦੭
ਦੀਪਕ ਪਤੰਗ ਮਾਇਆ ਕੇ ਛੇਦੇ ॥	ਭੈਰ ਕਬ, ੧੩, ੧ : ੨	੧੧੬੦
ਦੀਪਕ ਰਸਂ ਤੇਲੋ ਧਨ ਪਿਰ ਮੇਲੋ ਧਨ ਓਮਾਹੈ ਸਰਸੀ ॥	ਤੁਖਾ ੧, ਬਾਰਾ, ੧੨ : ੩	੧੧੦੯
ਦੀਪਕੁ ਸਹਜਿ ਬਲੈ ਤਤਿ ਜਲਾਇਆ ॥	ਤੁਖਾ ੧, ਬਾਰਾ, ੧੨ : ੨	੧੧੦੯
ਦੀਪਕੁ ਸਬਦਿ ਵਿਗਾਸਿਆ ਰਾਮ ਨਾਮੁ ਉਰ ਹਾਰੁ ॥	ਸਿਰੀ ੧, ਅਸ ੨, ੫ : ੩	੫੪
ਦੀਪਕੁ ਬਾਂਧਿ ਧਰਿਓ ਬਿਨੁ ਤੇਲ ॥	ਰਾਮ ਕਬ, ੯, ੩ : ੨	੯੭੧
ਦੀਪ ਲੋਅ ਪਾਤਾਲ ਤਹ ਖੰਡ ਮੰਡਲ ਹੈਰਾਨੁ ॥	ਮਲਾ ੧, ਵਾਰ ੨੭ ਸ, ੧, ੧ : ੩	੧੨੯੧
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥	ਆਸਾ ੧, ਵਾਰ ੮ ਸ, ੧, ੧ : ੨	੪੬੭
ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹਾ ਮੇਲੁ ॥	ਆਸਾ ੧, ਵਾਰ ੨੦ ਸ, ੧, ੨ : ੮	੪੭੩
ਦੀਬਾਨੁ ਹਮਾਰੋ ਤੁਹੀ ਏਕ ॥	ਗਉ ੫, ੧੪੧*, ੧*: ੧	੨੧੦
ਦੀਰਘ ਰੋਗ ਮਿਟਹਿ ਹਰਿ ਅਉਖਧਿ ਹਰਿ ਨਿਰਮਲਿ ਰਾਪੈ ਮੰਗਨਾ ॥	ਮਾਰੂ ੫, ਸੋਲਾ ੯, ੨ : ੩	੧੦੮੦
ਦੀਰਘ ਰੋਗੁ ਮਾਇਆ ਆਸਾਧਿਓ ॥	ਗਉ ੫, ਥਿਤੀ, ੧੩ : ੬	੨੯੯
ਦੀਵਾ ਬਲੈ ਅੰਧੇਰਾ ਜਾਇ ॥	ਸੂਹੀ ੩, ਵਾਰ ੧੭ ਸ, ੧, ੧ : ੧	੭੯੧
ਦੀਵਾ ਬਲੈ ਨ ਸੋਝੀ ਪਾਇ ॥	ਆਸਾ ੩, ੫੧, ੧ : ੪	੩੬੪
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥	ਆਸਾ ੧, ੩੨, ੧ : ੧	੩੫੮
ਦੁਆਦਸ ਦਲ ਅਭ ਅੰਤਰਿ ਮੰਤ ॥	ਭੈਰ ਕਬ, ਅਸ ੧, ੪ : ੩	੧੧੬੨
ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥	ਬਿਲਾ ੧, ਥਿਤੀ, ੧੫ : ੧	੮੪੦
ਦੁਆਦਸੀ ਦਇਆ ਦਾਨੁ ਕਰਿ ਜਾਣੈ ॥	ਬਿਲਾ ੧, ਥਿਤੀ, ੧੬ : ੧	੮੪੦
ਦੁਆਦਸੀ ਦਾਨੁ ਨਾਮੁ ਇਸਨਾਨੁ ॥	ਗਉ ੫, ਥਿਤੀ, ੧੨ : ੧	੨੯੯
ਦੁਆਦਸੀ ਪੰਚ ਵਸਗਤਿ ਕਰਿ ਰਾਖੈ ਤਉ ਨਾਨਕ ਮਨੁ ਮਾਨੈ ॥	ਸਾਰ ੪, ਵਾਰ ੨੧ ਸ, ੩, ੨ : ੪	੧੨੪੫
ਦੁਆਪਰਿ ਕ੍ਰਿਸਨ ਮੁਰਾਰਿ ਕੰਸੁ ਕਿਰਤਾਰਥੁ ਕੀਓ ॥	ਸਵ ੧, ਕਲ੍ਯ, ੭ : ੩	੧੩੯੦
ਦੁਆਪਰਿ ਦੂਜੈ ਦੁਬਿਧਾ ਹੋਇ ॥	ਰਾਮ ੩, ੧, ੩ : ੧	੮੮੦
ਦੁਆਪੁਰਿ ਤ੍ਰੇਤੈ ਮਾਣਸ ਵਰਤਹਿ ਵਿਰਲੈ ਹਉਮੈ ਮਾਰੀ ॥	ਭੈਰ ੩, ੧੬, ੧ : ੨	੧੧੩੧
ਦੁਆਪੁਰਿ ਧਰਮਿ ਦੁਇ ਪੈਰ ਰਖਾਏ ॥	ਰਾਮ ੩, ੧, ੩ : ੩	੮੮੦
ਦੁਆਪੁਰਿ ਰਥੁ ਤਪੈ ਕਾ ਸਤੁ ਅਗੈ ਰਥਵਾਹੁ ॥	ਆਸਾ ੧, ਵਾਰ ੧੩ ਸ, ੧, ੧ : ੫	੪੭੦
ਦੁਆਰ ਊਪਰਿ ਝਿਲਕਾਵਹਿ ਕਾਨ ॥	ਗੋਂਡ ਕਬ, ੬, ੧ : ੨	੮੭੧

ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥	ਆਸਾ ੯, ੧, ੧ : ੨	-	੪੧੧
ਦੁਇ ਸੇਰ ਮਾਂਗਉ ਚੂਨਾ ॥	ਸੋਰ ਕਬ, ੧੧, ੨ : ੧	-	੬੫੬
ਦੁਇ ਕਰ ਜੋਰਿ ਕਰਉ ਅਰਦਾਸਿ ॥	ਭੈਰ ੫, ੫੫, ੧ : ੧	-	੧੧੫੨
ਦੁਇ ਕਰ ਜੋੜਿ ਇਕੁ ਬਿਨਉ ਕਰੀਜੈ ॥	ਮਾਝ ੫, ੨੯, ੪ : ੧	-	੧੦੩
ਦੁਇ ਕਰ ਜੋੜਿ ਸਿਮਰਉ ਦਿਨੁ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ॥	ਮਾਰੂ ੫, ਸੋਲਾ ੬, ੧੦ : ੩	-	੧੦੭੭
ਦੁਇ ਕਰ ਜੋੜਿ ਕਰਉ ਅਰਦਾਸਿ ॥	ਸੂਹੀ ੫, ੨, ੪ : ੧	-	੭੩੭
ਦੁਇ ਕਰ ਜੋੜਿ ਕਰੀ ਅਰਦਾਸਿ ॥	ਧਨਾ ੫, ੨੩, ੪ : ੧	-	੬੭੬
ਦੁਇ ਕਰ ਜੋੜਿ ਕਰੀ ਅਰਦਾਸਿ ॥	ਪ੍ਰਭਾ ੫, ੯, ੪ : ੧	-	੧੩੪੦
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥	ਗੂਜ ੫, ੧੫, ੧ : ੧	-	੪੯੯
ਦੁਇ ਕਰ ਜੋੜਿ ਕਰੀ ਬੇਨੰਤੀ ਪਾਰਬ੍ਰਹਮੁ ਮਨਿ ਧਿਆਇਆ ॥	ਦੇਵ ੫, ੨੩, ੧ : ੧	-	੫੩੨
ਦੁਇ ਕਰ ਜੋੜਿ ਖੜੀ ਤਕੈ ਸਚੁ ਕਹੈ ਅਰਦਾਸਿ ॥	ਸਿਰੀ ੧, ਅਸ ੨, ੨ : ੨	-	੫੪
ਦੁਇ ਕਰ ਜੋੜਿ ਨਾਨਕੁ ਦਾਨੁ ਮਾਂਗੈ ਤੇਰੇ ਦਾਸਨਿ ਦਾਸ ਦਸਾਇਣੁ ॥	ਨਟ ੫, ੭, ੨ : ੨	-	੯੭੯
ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥	ਸੂਹੀ ੫, ੫੬, ੪ : ੧	-	੭੪੯
ਦੁਇ ਦਿਨ ਚਾਰਿ ਸੁਹਾਵਣਾ ਮਾਟੀ ਤਿਸੁ ਖਾਵੈ ॥	ਮਾਰੂ ੧, ਅਸ ੬, ੬ : ੨	-	੧੦੧੨
ਦੁਇ ਦੀਵੇ ਚਉਦਹ ਹਟਨਾਲੇ ॥	ਸੂਹੀ ੩, ਵਾਰ ੧੩ ਸ, ੧, ੧ : ੧	-	੭੮੯
ਦੁਇ ਦੁਇ ਲੋਚਨ ਪੇਖਾ ॥	ਸੋਰ ਕਬ, ੪, ੧ : ੧	-	੬੫੫
ਦੁਇ ਧੋਤੀ ਕਰਮ ਮੁਖਿ ਖੀਰੰ ॥	ਪ੍ਰਭਾ ਬੇਣੀ, ੧, ੨ : ੨	-	੧੩੫੧
ਦੁਇ ਧੋਤੀ ਬਸਤ੍ਰ ਕਪਾਟੰ ॥	ਆਸਾ ੧, ਵਾਰ ੧੪ ਸ, ੧, ੨ : ੬	-	੪੭੦
ਦੁਇ ਧੋਤੀ ਬਸਤ੍ਰ ਕਪਾਟੰ ॥	ਸਸ ੧, ੧ : ੬	-	੧੩੫੩
ਦੁਇ ਪਗ ਧਰਮੁ ਧਰੇ ਧਰਣੀਧਰ ਗੁਰਮੁਖਿ ਸਾਚੁ ਤਿਥਾਈ ਹੇ ॥	ਮਾਰੂ ੧, ਸੋਲਾ ੪, ੮ : ੩	-	੧੦੨੪
ਦੁਇ ਪੰਦੀ ਦੁਇ ਰਾਹ ਚਲਾਏ ॥	ਮਾਰੂ ੧, ਸੋਲਾ ੧੨, ੨ : ੨	-	੧੦੩੨
ਦੁਇ ਪੁਰ ਜੋਰਿ ਰਸਾਈ ਭਾਠੀ ਪੀਉ ਮਹਾ ਰਸੁ ਭਾਰੀ ॥	ਰਾਮ ਕਬ, ੨, ੨ : ੧	-	੯੬੯
ਦੁਇ ਪੁੜ ਚਕੀ ਜੋੜਿ ਕੈ ਪੀਸਣ ਆਇ ਬਹਿਠੁ ॥	ਮਾਝ ੧, ਵਾਰ ੧੧ ਸ, ੧, ੧ : ੩	-	੧੪੨
ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ ॥	ਵਡ ੧, ਅਲਾ ੩, ੧ : ੩	-	੫੮੦
ਦੁਇ ਮਾਈ ਦੁਇ ਬਾਪਾ ਪੜੀਅਹਿ ਪੰਡਿਤ ਕਰਹੁ ਬੀਚਾਰੋ ॥	ਬਸੰ ੧, ੧੧, ੧ : ੨	-	੧੧੭੧
ਦੁਇ ਰਾਹ ਚਲਾਏ ਹੁਕਮਿ ਸਬਾਏ ਜਨਮਿ ਮੁਆ ਸੰਸਾਰਾ ॥	ਧਨਾ ੧, ਛੰਤ ੨, ੩ : ੩	-	੬੮੮
ਦੁਸਟ ਅਹੰਕਾਰੀ ਮਾਰਿ ਪਚਾਏ ॥	ਗੋਂਡ ੫, ਅਸ ੧, ੨ : ੨	-	੮੬੯
ਦੁਸਟ ਸਭਾ ਕਾ ਕਿਛੁ ਨ ਵਸਾਈ ॥	ਭੈਰ ੩, ਅਸ ੧, ੪ : ੪	-	੧੧੫੪
ਦੁਸਟ ਸਭਾ ਮਹਿ ਮੰਤ੍ਰੁ ਪਕਾਇਆ ॥	ਭੈਰ ੩, ੨੦, ੩ : ੩	-	੧੧੩੩
ਦੁਸਟ ਸਭਾ ਮਿਲਿ ਮੰਤਰ ਉਪਾਇਆ ਕਰਸਹ ਅਉਧ ਘਨੇਰੀ ॥	ਭੈਰ ਨਾਮ, ੯, ੩ : ੧	-	੧੧੬੫
ਦੁਸਟ ਚਉਕੜੀ ਸਦਾ ਕੂੜੁ ਕਮਾਵਹਿ ਨਾ ਬੂਝਹਿ ਵੀਚਾਰੇ ॥	ਸੋਰ ੩, ੫, ੨ : ੧	-	੬੦੧
ਦੁਸਟ ਦੂਤ ਸਭਿ ਭ੍ਰਮਿ ਥਕੇ ॥	ਬਸੰ ੫, ੧੨, ੨ : ੨	-	੧੧੮੩
ਦੁਸਟ ਦੂਤ ਕੀ ਚੂਕੀ ਕਾਨਿ ॥	ਆਸਾ ੫, ੭, ੩ : ੪	-	੩੭੨
ਦੁਸਟ ਦੂਤ ਪਰਮੇਸਰਿ ਮਾਰੇ ॥	ਗਉ ੫, ੧੦੮*, ੧ : ੧	-	੨੦੧
ਦੁਸਟ ਬਿਦਾਰੇ ਸਾਜਨ ਰਹਸੇ ਇਹਿ ਮੰਦਿਰ ਘਰ ਅਪਨਾਏ ॥	ਮਲਾ ੫, ੧, ੩ : ੧	-	੧੨੬੬
ਦੁਸਟ ਭਾਉ ਤਜਿ ਨਿੰਦ ਪਰਾਈ ਕਾਮੁ ਕ੍ਰੋਧੁ ਚੰਡਾਰ ॥	ਮਲਾ ੧, ੫, ੧ : ੨	-	੧੨੫੫
ਦੁਸਟ ਮੁਏ ਬਿਖੁ ਖਾਈ ਰੀ ਮਾਈ ॥	ਮਲਾ ੫, ੧੬, ੧*: ੧	-	੧੨੬੯
ਦੁਸਟਾ ਸੇਤੀ ਪਿਰਹੜੀ ਜਨ ਸਿਉ ਵਾਦੁ ਕਰੰਨਿ੍ ॥	ਬਿਲਾ ੪, ਵਾਰ੍ ੧੨ ਸ, ੩, ੧ : ੫	-	੮੫੪
ਦੁਸਟਾ ਨਾਲਿ ਦੋਸਤੀ ਨਾਲਿ ਸੰਤਾ ਵੈਰੁ ਕਰੰਨਿ ॥	ਸੂਹੀ ੩, ਅਸ ੩, ੫ : ੧	-	੭੫੫
ਦੁਸਟੀ ਸਭਾ ਵਿਗੁਚੀਐ ਬਿਖੁ ਵਾਤੀ ਜੀਵਣ ਬਾਦਿ ॥	ਪ੍ਰਭਾ ੧, ਅਸ ੩, ੩ : ੪	-	੧੩੪੩
ਦੁਸਟੁ ਬ੍ਰਾਹਮਣੁ ਮੂਆ ਹੋਇ ਕੈ ਸੂਲ ॥	ਭੈਰ ੫, ੯, ੧ : ੨	-	੧੧੩੭
ਦੁਸਮਨ ਹਤੇ ਦੋਖੀ ਸਭ ਵਿਆਪੇ ਹਰਿ ਸਰਣਾਈ ਆਇਆ ॥	ਮਲਾ ੫, ੮, ੧ : ੧	-	੧੨੬੮
ਦੁਸਮਨ ਕਢੇ ਮਾਰਿ ਸਜਣ ਸਰਸਿਆ ॥	ਮਾਝ ੧, ਵਾਰ, ੨੩ : ੪	-	੧੪੮
ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥	ਬਿਲਾ ੫, ੧੧੧, ੧*: ੨	-	੮੨੬
ਦੁਸਮਨ ਦੂਤ ਜਮਕਾਲੁ ਠੇਹ ਮਾਰਉ ਹਰਿ ਸੇਵਕ ਨੇੜਿ ਨ ਜਾਈ ਜੀਉ ॥	ਮਾਰੂ ੪, ੮, ੨ : ੩	-	੯੯੮
ਦੁਸਮਨ ਦੂਤ ਮੁਏ ਸੁਖੁ ਪਾਇਆ ॥	ਆਸਾ ੫, ੫, ੧*: ੨	-	੩੭੧
ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ ॥	ਸੋਰ ੫, ੮੮, ੧*: ੨	-	੬੩੦

ਦੁਸਮਨੁ ਤ ਦੂਖੁ ਨ ਲਗੈ ਮੂਲੇ ਪਾਪੁ ਨੇੜਿ ਨ ਆਵਏ ॥	ਵਡ ੧, ਛੰਤ ੨, ੪ : ੫	-	੫੬੭
ਦੁਸਮਨੁ ਦੂਖੁ ਤਿਸੁ ਨੋ ਨੇੜਿ ਨ ਆਵੈ ਪੋਹਿ ਨ ਸਕੈ ਕੋਇ ॥	ਵਡ ੪, ਵਾਰ ੨ ਸ, ੩, ੧ : ੩	-	੫੮੬
ਦੁਸਮਨੁ ਦੂਖੁ ਨ ਆਵੈ ਨੇਰੇ ॥	ਪ੍ਰਭਾ ੫, ੮, ੩ : ੨	-	੧੩੪੦
ਦੁਸਮਨੁ ਦੂਖੁ ਨ ਆਵੈ ਨੇੜੈ ਹਰਿ'ਮਤਿ ਪਾਵੈ ਕੋਈ ॥	ਪ੍ਰਭਾ ੧, ੩, ੧*: ੨	-	੧੩੨੮
ਦੂਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥	ਮਾਲੀ ਨਾਮ, ੨, ੧ : ੨	-	੯੮੮
ਦੁਹਹੂੰ ਤੇ ਰਹਤ ਭਗਤੁ ਹੈ ਕੋਈ ਵਿਰਲਾ ਜਾਣਾ ॥	ਸਿਰੀ ੫, ੯੬, ੧ : ੨	-	੫੧
ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥	ਮਲਾ ੩, ਅਸ ੩, ੨ : ੨	-	੧੨੭੭
ਦੁਹ ਮਿਲਿ ਏਕੈ ਕੀਨੋ ਠਾਉ ॥	ਆਸਾ ੫, ੬੮, ੩ : ੨	-	੩੮੭
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥	ਮਾਝ ੧, ਵਾਰ ੨੨ ਸ, ੨, ੧ : ੫	-	੧੪੮
ਦੁਹਾ ਸਿਰਿਆ ਕਾ ਆਪਿ ਸੁਆਮੀ ॥	ਗਉ ੫, ਸੁਖ ੧੧, ੨ : ੭	-	੨੭੭
ਦੁਹਾਂ ਸਿਰਿਆਂ ਕਾ ਕਰਤਾ ਆਪਿ ॥	ਮਲਾ ੫, ੨੦, ੩ : ੩	-	੧੨੭੦
ਦੁਹਾ ਸਿਰਿਆ ਕਾ ਖਸਮੁ ਆਪਿ ਅਵਰੁ ਨ ਦੂਜਾ ਥਾਉ ॥	ਸਿਰੀ ੫, ਅਸ ੨੬, ੯ : ੩	-	੭੧
ਦੁਹਾ ਸਿਰਿਆ ਕਾ ਖਸਮੁ ਹੈ ਆਪੇ ਆਪੇ ਗੁਣ ਮਹਿ ਭੀਜੈ ਹੇ ॥	ਮਾਰੂ ੩, ਸੋਲਾ ੬, ੬ : ੩	-	੧੦੪੯
ਦੁਹਾ ਸਿਰਿਆ ਕਾ ਖਸਮੁ ਪ੍ਰਭੁ ਸੋਈ ॥	ਗਉ ੫, ੯੮, ੪ : ੧	-	੧੯੫
ਦੁਹਾ ਸਿਰਿਆ ਖਸਮੁ ਆਪਿ ਖਿਨ ਮਹਿ ਕਰੇ ਰਾਸਿ ॥	ਗੂਜ ੫, ਵਾਰ, ੧੨ : ੨	-	੫੨੧
ਦੁਹਾਂ ਤੇ ਗਿਆਨੀ ਸਿਆਣਾ ॥	ਗੋਂਡ ਨਾਮ, ੭, ੪ : ੨	-	੮੭੫
ਦੁਹੀ ਸਰਾਈ ਖੁਨਾਮੀ ਕਹਾਏ ॥	ਸੂਹੀ,੫, ੨੯, ੧ : ੨	-	੭੪੩
ਦੁਹੀ ਮਿਲਿ ਕੈ ਸ੍ਰਿਸਟਿ ਉਪਾਈ ॥	ਮਾਝ ੩, ਅਸ ੨੮, ੪ : ੨	-	੧੨੬
ਦੁਹੁ ਮਿਲਿ ਕਾਰਜੁ ਊਪਜੈ ਰਾਮ ਨਾਮ ਸੰਜੋਗੁ ॥	ਗਉ ਕਬ, ਅਸ ਪ੫, ੨ : ੨	-	੩੩੫
ਦੁਹੂ ਪਾਖ ਕਾ ਆਪਹਿ ਧਨੀ ॥	ਗਉ ੫, ਸੁਖ ੨੧, ੮ : ੩	-	੨੯੨
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥	ਮਾਰੂ ੫, ਅਸ ੭, ੧ : ੩	-	੧੦੧੯
ਦੁਹੂ ਭਾਤਿ ਤੇ ਆਪਿ ਨਿਰਾਰਾ ॥	ਗਉ ੫, ਬਾਐ, ੨ : ੭	-	੨੫੦
ਦੁਕ੍ਰਿਤ ਸੁਕ੍ਰਿਤ ਮੰਧੇ ਸੰਸਾਰੁ ਸਗਲਾਣਾ ॥	ਸਿਰੀ ੫, ੯੬, ੧ : ੧	-	੫੧
ਦੁਕ੍ਰਿਤੁ ਸੁਕ੍ਰਿਤੁ ਥਾਰੋ ਕਰਮੁ ਰੀ ॥	ਧਨਾ ਤ੍ਰਿਲੋ, ੧, ੧*: ੨	-	੬੯੫
ਦੂਖ ਅਨੇਰਾ ਭੈ ਬਿਨਾਸੇ ਪਾਪ ਗਏ ਨਿਖੂਟਿ ॥	ਗੂਜ ੫, ੨੯, ੧ : ੨	-	੫੦੨
ਦੁਖੀਏ ਕਾ ਮਿਟਾਵਹੁ ਪ੍ਰਭ ਸੋਗੁ ॥	ਭੈਰ ੫, ੩੬, ੨ : ੨	-	੧੧੪੬
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥	ਆਸਾ ੧, ੩੩, ੩ : ੨	-	੩੫੮
ਦੁਖੀਏ ਨਿਤਿ ਫਿਰਹਿ ਬਿਲਲਾਦੇ ਬਿਨੁ ਗੁਰ ਸਾਂਤਿ ਨ ਪਾਵਣਿਆ ॥	ਮਾਝ ੩, ਅਸ ੧੫, ੬ : ੩	-	੧੧੮
ਦੂਖ ਸਾਗਰੁ ਤਿਨ ਲੰਘਿਆ ਪਿਆਰੇ ਭਵਜਲੁ ਪਾਰਿ ਪਰੇ ॥	ਸੋਰ ੫, ਅਸ ੨, ੭ : ੩	-	੬੪੧
ਦੂਖ ਸੂਖ ਉਆ ਕੈ ਸਮਤ ਬੀਚਾਰਾ ॥	ਗਉ ੫, ਬਾਅ, ੪੨ : ੩	-	੨੫੯
ਦੂਖ ਸੂਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥	ਮਾਰੂ ੧, ਸੋਲਾ ੧੨, ੮ : ੩	-	੧੦੩੨
ਦੂਖ ਸੂਖ ਕਰਤ ਜਨਮਿ ਫੁਨਿ ਮੂਆ ॥	ਬਿਲਾ ੫, ੮, ੩ : ੧	-	੮੦੪
ਦੂਖ ਸੂਖ ਕਰਤ ਮਹਾ ਭ੍ਰਮਿ ਬੂਡੋ ਅਨਿਕ ਜੋਨਿ ਭਰਮਈਹੈ ॥	ਗੂਜ ਕਬ, ੧, ੩ : ੧	-	੫੨੪
ਦੂਖ ਸੂਖ ਕਰਤੇ ਹੁਕਮੁ ਰਜਾਇ ॥	ਮਲਾ ੫, ੨੦, ੩ : ੧	-	੧੨੭੦
ਦੂਖ ਸੂਖ ਕਰਿ ਕੈ ਕੁਟੰਬੁ ਜੀਵਾਇਆ ॥	ਸੂਹੀ ਕਬ, ੧, ੨ : ੧	-	੭੯੨
ਦੂਖ ਸੂਖ ਦਾਤੇ ਠਾਕੁਰ ਮੇਰੇ ॥	ਬਸੰ ੧, ਅਸ ੪, ੨ : ੪	-	੧੧੮੯
ਦੂਖ ਸੂਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ ॥	ਮਲਾ ੧, ੫, ੨ : ੧	-	੧੨੫੬
ਦੂਖ ਸੂਖ ਪਰਹਿਰ ਭਗਤਿ ਨਿਰਾਲੀ ॥	ਪ੍ਰਭਾ ੧, ਅਸ ੨, ੧*: ੨	-	੧੩੪੨
ਦੁਖਹਰਣ ਦੀਨ ਸਰਣ ਸ੍ਰੀਧਰ ਚਰਨ ਕਮਲ ਅਰਾਧੀਐ ॥	ਗਉ ੫, ਛੰਤ ੩, ੧ : ੩	-	੨੪੮
ਦੂਖ ਹਰਤ ਕਰਤਾ ਸੁਖਹ ਸੁਆਮੀ ਸਰਣਿ ਸਾਧੂ ਆਇਆ ॥	ਧਨਾ ੫, ਛੰਤ ੧, ੨ : ੩	-	੬੯੧
ਦੂਖ ਹਰਤਾ ਇਹ ਬਿਧਿ ਕੋ ਸੁਆਮੀ ਤੈ ਕਾਹੇ ਬਿਸਰਾਇਆ ॥	ਸੋਰ ੯, ੪, ੧ : ੨	-	੬੩੨
ਦੂਖ ਹਰਤਾ ਹਰਿ ਨਾਮੁ ਪਛਾਨੋ ॥	ਬਿਲਾ ੯, ੧, ੧*: ੧	-	੮੩੦
ਦੂਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥	ਬਿਹਾ ੫, ੮, ੧ : ੩	-	੫੪੭
ਦੁਖ ਕੀਆ ਅਗੀ ਮਾਰੀਅਹਿ ਭੀ ਦੁਖੁ ਦਾਰੂ ਹੋਇ ॥	ਸਾਰ ੪, ਵਾਰ ੮ ਸ, ੧, ੧ : ੬	-	੧੨੪੦
ਦੁਖ ਕੀਆ ਪੰਡਾ ਖੁਲ੍ਹੀਆ ਸੁਖੁ ਨ ਨਿਕਲਿਓ ਕੋਇ ॥	ਸਾਰ ੪, ਵਾਰ ੮ ਸ, ੧, ੧ : ੩	-	੧੨੪੦
ਦੂਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ ॥	ਗਉ ੫, ਬਾਅ, ੩੦ : ੮	-	੨੫੬
ਦੂਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥	ਗਉ ੫, ਥਿਤੀ, ੪ : ੬	-	੨੯੭

ਦੁਖ ਦੀਨ ਦਰਦ ਨਿਵਾਰ ॥	ਬਿਲਾ ੫, ਅਸ ੧, ੭ : ੧	-	੮੩੭
ਦੁਖ ਦੁਸਮਨ ਤੇਰੀ ਹਤੈ ਬਲਾਇ ॥	ਗਉ ੫, ੧੨੩, ੨ : ੨	-	੧੯੦
ਦੁਖ ਦੂਰਿ ਕਰਨ ਜੀਅ ਕੇ ਦਾਤਾਰਾ ॥	ਆਸਾ ੫, ੮੮, ੩ : ੨	-	੩੯੨
ਦੁਖ ਨਾਸ ਭਰਮ ਬਿਨਾਸ ਤਨ ਤੇ ਜਪਿ ਜਗਦੀਸ ਈਸਹ ਜੈ ਜਏ ॥	ਵਡ ੫, ਛੰਤ ੨, ੩ : ੪	-	੫੭੭
ਦੁਖ ਨਾਠੇ ਸੁਖ ਆਇ ਸਮਾਏ ॥	ਗਉ ੫, ੧੨੭, ੩ : ੧	-	੧੯੧
ਦੁਖ ਨਾਠੇ ਸੁਖ ਸਹਜਿ ਸਮਾਏ ਅਨਦ ਅਨਦ ਗੁਣ ਗਾਇਆ ॥	ਸਾਰ ੫, ੭੪, ੧ : ੨	-	੧੨੧੮
ਦੁਖ ਬਿਸਾਰਿ ਸੁਖ ਅੰਤਰਿ ਲੀਨਾ ॥	ਬਿਲਾ ਨਾਮ, ੧, ੧ : ੨	-	੮੫੮
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥	ਕਾਨ ੫, ੧, ੧*: ੨	-	੧੨੯੮
ਦੁਖ ਬਿਨਸੇ ਸਹਸਾ ਗਇਓ ਸਰਨਿ ਗਹੀ ਹਰਿ ਰਾਇ ॥	ਗਉ ੫, ਥਿਤੀ, ੧੭ ਸ: ੧	-	੩੦੦
ਦੁਖ ਬਿਨਸੇ ਸੁਖ ਅਨਦ ਪ੍ਰਵੇਸਾ ਤ੍ਰਿਸਨ ਬੁਝੀ ਮਨ ਤਨ ਸਚੁ ਧ੍ਰਾਪ ॥	ਬਿਲਾ ੫, ੧੦੬, ੧ : ੨	-	੮੨੫
ਦੁਖ ਬਿਨਸੇ ਸੁਖ ਹਰਿ ਗੁਣ ਗਾਇ ॥	ਗਉ ੫, ੧੨੨, ੧*: ੧	-	੧੯੦
ਦੁਖ ਬਿਨਸੇ ਸੁਖ ਕੀਓ ਬਿਸਰਾਮ ॥	ਗਉ ਕਬ, ੧੭, ੧ : ੨	-	੩੨੬
ਦੁਖ ਬਿਨਸੇ ਸੁਖ ਕੀਓ ਬਿਸ੍ਰਾਮੁ ॥	ਮਾਲੀ ੫, ੫, ੧ : ੨	-	੯੮੭
ਦੁਖ ਬਿਨਸੇ ਸੁਖ ਕੀਆ ਨਿਵਾਸਾ ਤ੍ਰਿਸਨਾ ਜਲਨਿ ਬੁਝਾਈ ॥	ਗੂਜ ੫, ੯, ੧ : ੧	-	੪੯੭
ਦੁਖ ਬਿਨਸੇ ਸੁਖ ਕੀਨੋ ਠਾਉ ॥	ਗੋਂਡ ੫, ੧੨, ੧ : ੨	-	੮੬੫
ਦੁਖ ਬਿਨਸੇ ਪੂਰਨ ਭਈ ਘਾਲ ॥	ਸੂਹੀ ੫, ੩੧, ੧ : ੨	-	੭੪੩
ਦੁਖ ਭੰਜਨੰ ਸੁਖ ਸਾਗਰ ਸੁਆਮੀ ਦੇਤ ਸਗਲ ਆਹਾਰੇ ਜੀਉ ॥	ਮਾਝ ੫, ੩੬, ੨ : ੩	-	੧੦੫
ਦੁਖ ਭੰਜਨ ਜਗਜੀਵਨ ਹਰਿ ਰਾਇਆ ॥	ਸੂਹੀ ੫, ੧੯, ੪ : ੧	-	੭੪੧
ਦੁਖ ਭੰਜਨ ਨਿਧਾਨ ਅਮੋਲੇ ॥	ਮਾਝ ੫, ੧੬, ੨ : ੧	-	੯੯
ਦੁਖ ਭੰਜਨ ਪੂਰਨ ਕਿਰਪਾਲ ॥	ਗਉ ੫, ਸੁਖ-੨੪, ੨ : ੮	-	੨੯੫
ਦੁਖ ਭੰਜਨੁ ਆਤਮ ਪ੍ਰਬੋਧੁ ਮਨਿ ਤਤੁ ਬੀਚਾਰਿਓ ॥	ਸਵ ੪, ਕਲੵ, ੫ : ੨	-	੧੩੯੭
ਦੁਖ ਭੰਜਨੁ ਤਾ ਕਾ ਹੈ ਨਾਉ ॥	ਭੈਰ ੫, ੩੮, ੩ : ੩	-	੧੧੪੬
ਦੁਖ ਭੰਜਨੁ ਤੇਰਾ ਨਾਮੁ ਜੀ ਦੁਖ ਭੰਜਨੁ ਤੇਰਾ ਨਾਮੁ ॥	ਗਉ ੫, ੧੭੦*, ੧*: ੧	-	੨੧੮
ਦੁਖੰ ਭਜੰਤਿ ਸੁਖੰ ਭੈ ਭੀਤੰ ਤ ਨਿਰਭਯਹ ॥	ਸਸ ੫, ੩੭ : ੨	-	੧੩੫੭
ਦੁਖ ਭੁਖ ਕਾੜਾ ਸਭੁ ਚੁਕਾਇਸੀ ਮੀਹੁ ਵੁਠਾ ਛਹਬਰ ਲਾਇ ॥	ਸਾਰ ੪, ਵਾਰ ੩੪ ਸ, ੪, ੩ : ੨	-	੧੨੫੦
ਦੁਖ ਭੁਖ ਨਹ ਵਿਆਪਈ ਜੇ ਸੁਖਦਾਤਾ ਮਨਿ ਹੋਇ ॥	ਸਿਰੀ ੫, ੭੫, ੨ : ੧	-	੪੩
ਦੁਖ ਭੈ ਭੰਜਨੁ ਪ੍ਰਭੁ ਅਬਿਨਾਸੀ ॥	ਮਾਰੂ ੧, ਸੋਲਾ ੧੯, ੧੦ : ੧	-	੧੦੪੦
ਦੁਖ ਮਹਿ ਜਨਮੈ ਦੁਖ ਮਹਿ ਮਰਣਾ ॥	ਮਾਰੂ ੧, ਸੋਲਾ ੧੨, ੧੨ : ੧	-	੧੦੩੩
ਦੁਖ ਮਹੁਰਾ ਮਾਰਣ ਹਰਿ ਨਾਮੁ ॥	ਮਲਾ ੧, ੮, ੧ : ੧	-	੧੨੫੬
ਦੁਖ ਰੋਗ ਕਾ ਡੇਰਾ ਭੰਨਾ ॥	ਸੋਰ ੫, ੭੭, ੧ : ੨	-	੬੨੭
ਦੁਖ ਵਿਚਿ ਕਾਰ ਕਮਾਵਣੀ ਦੁਖੁ ਵਰਤੈ ਦੁਖੁ ਆਗੈ ॥	ਬਿਲਾ ੪, ਵਾਰ ੭ ਸ, ੩, ੧ : ੨	-	੮੫੧
ਦੁਖ ਵਿਚਿ ਜੰਮਣੁ ਦੁਖਿ ਮਰਣੁ ਦੁਖਿ ਵਰਤਣੁ ਸੰਸਾਰਿ ॥	ਸਾਰ ੪, ਵਾਰ ੮ ਸ, ੧, ੧ : ੧	-	੧੨੪੦
ਦੁਖ ਵਿਚਿ ਜੰਮੈ ਦੁਖਿ ਮਰੈ ਹਉਮੈ ਕਰਤ ਵਿਹਾਇ ॥	ਰਾਮ ੩, ਵਾਰ ੧ ਸ, ੩, ੨ : ੨	-	੯੪੭
ਦੁਖ ਵਿਚਿ ਜੰਮੈ ਦੁਖਿ ਮਰੈ ਦੁਖ ਵਿਚਿ ਕਾਰ ਕਮਾਇ ॥	ਭੈਰ ੩, ੧੩, ੧ : ੧	-	੧੧੩੦
ਦੁਖ ਵਿਚਿ ਜੀਉ ਜਲਾਇਆ ਦੁਖੀਆ ਚਲਿਆ ਰੋਇ ॥	ਸਾਰ ੪, ਵਾਰ ੮ ਸ, ੧, ੧ : ੪	-	੧੨੪੦
ਦੁਖਿ ਸੁਖਿ ਏਹੁ ਜੀਉ ਬਧੁ ਹੈ ਹਉਮੈ ਕਰਮ ਕਮਾਇ ॥	ਸਿਰੀ ੩, ਅਸ ੨੧, ੬ : ੨	-	੬੭
ਦੁਖਿ ਸੁਖਿ ਸਿਮਰੀ ਤਹ ਮਉਜੂਦੁ ਜਮੁ ਬਪੁਰਾ ਮੋ ਕਉ ਕਹਾ ਡਰਾਈ ॥	ਆਸਾ ੫, ੧੬, ੧*: ੨	-	੩੭੫
ਦੁਖਿ ਸੁਖਿ ਪਿਆਰੇ ਤੁਧੁ ਧਿਆਈ ॥	ਮਾਝ ੫, ੧੬, ੪ : ੧	-	੯੯
ਦੁਖਿ ਰੈਣਿ ਵੇ ਵਿਹਾਣੀਆ ਨਿਤ ਆਸਾ ਆਸ ਕਰੇਦਿਆ ॥	ਸੂਹੀ ੪, ਛੰਤ ੬, ੨ : ੨	-	੭੭੬
ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ ॥	ਵਡ ੪, ਵਾਰ ੪ ਸ, ੩, ੧ : ੨	-	੫੮੭
ਦੁਖਿ ਲਗੈ ਬਿਲਲਾਣਿਆ ਨਰਕਿ ਘੋਰਿ ਸੁਤੇ ॥	ਗੂਜ ੫, ਵਾਰ, ੨੦ : ੪	-	੫੨੪
ਦੁਖਿ ਲਾਗੈ ਰਾਮ ਨਾਮੁ ਚਿਤਾਰੀ ॥	ਗਉ ੫, ੧੫੧, ੧ : ੨	-	੧੯੬
ਦੁਖੀਆ ਦਰਦ ਘਣੇ ਵੇਦਨ ਜਾਣੇ ਤੂ ਧਣੀ ॥	ਮਾਰੂ ੫, ਵਾਰ ੮ ਸ, ੫, ੨ : ੧	-	੧੦੯੭
ਦੁਖੀਆ ਦਰਦਵੰਦੁ ਦਰਿ ਆਇਆ ॥	ਸੂਹੀ ਰਵਿ, ੧, ੩ : ੧	-	੭੯੩
ਦੁਖੀ ਦੁਹਾਗਨਿ ਦੁਇ ਪਖ ਹੀਨੀ ॥	ਸੂਹੀ ਰਵਿ, ੧, ੨ : ੧	-	੭੯੩
ਦੁਖੀ ਦੁਨੀ ਸਹੇੜੀਐ ਜਾਇ ਤ ਲਗਹਿ ਦੁਖ ॥	ਮਲਾ ੧, ਵਾਰ ੨੧ ਸ, ੧, ੨ : ੧	-	੧੨੮੭
ਦੁਖੁ ਅਨ੍ਹੇਰਾ ਅੰਦਰਹੁ ਜਾਇ ॥	ਪ੍ਰਭਾ ੩, ੭, ੨ : ੨	-	੧੩੩੫

ਦੁਖੁ ਅਨ੍ਹੇਰਾ ਵਿਚਹੁ ਜਾਇ ॥	ਆਸਾ ੧, ੩, ੩ : ੪	-	੩੪੯
ਦੁਖੁ ਸੁਖੁ ਏ ਬਾਧੇ ਜਿਹ ਨਾਹਨਿ ਤਿਹ ਤੁਮ ਜਾਨਉ ਗਿਆਨੀ ॥	ਗਉ ੯, ੭, ੩ : ੧	-	੨੨੦
ਦੁਖੁ ਸੁਖੁ ਸਮ ਕਰਣਾ ਸੋਗ ਬਿਓਗੀ ॥	ਰਾਮ ੧, ੧੧. ੩ : ੨	-	੮੭੯
ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥	ਆਸਾ ੧, ੧੩, ੧*: ੨	-	੩੫੨
ਦੁਖੁ ਸੁਖੁ ਹਮਰਾ ਤਿਸ ਹੀ ਪਾਸਾ ॥	ਭੈਰ ੫, ੩੨. ੪ : ੨	-	੧੧੪੫
ਦੁਖੁ ਸੁਖੁ ਕਰਤੈ ਧੁਰਿ ਲਿਖਿ ਪਾਇਆ ॥	ਮਾਰੂ ੩, ਸੋਲਾ ੧੧, ੫ : ੧	-	੧੦੫੪
ਦੁਖੁ ਸੁਖੁ ਗੁਰਮੁਖਿ ਸਮ ਕਰਿ ਜਾਣਾ ਹਰਖ ਸੋਗ ਤੇ ਬਿਰਕਤੁ ਭਇਆ ॥	ਰਾਮ ੧, ਅਸ ੭, ੧੨ : ੧	-	੯੦੭
ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ ॥	ਆਸਾ ੧, ਅਸ ੧੨, ੭ : ੨	-	੪੧੮
ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ ॥	ਵਡ ੧, ਅਲਾ ੪, ੨ : ੩	-	੫੮੧
ਦੁਖੁ ਸੁਖੁ ਦੇਹਿ ਤੂਹੈ ਮਨਿ ਭਾਵਹਿ ਤੁਝ ਹੀ ਸਿਉ ਬਣਿ ਆਈ ਹੇ ॥	ਮਾਰੂ ੧, ਸੋਲਾ ੩, ੧੫ : ੩	-	੧੦੨੩
ਦੁਖੁ ਸੁਖੁ ਪਰਹਰਿ ਸਹਜਿ ਸੁਚੀਤ ॥	ਆਸਾ ੧, ਅਸ ੪, ੫ : ੩	-	੪੧੩
ਦੁਖੁ ਸੁਖੁ ਭਾਣਾ ਤੇਰਾ ਹੋਵੈ ਵਿਣੁ ਨਾਵੈ ਜੀਉ ਰਹੈ ਨਾਹੀ ॥	ਆਸਾ ੧, ੧੯, ੪ : ੨	-	੩੫੪
ਦੁਖੁ ਸੁਖੁ ਭਾਣੈ ਤਿਸੈ ਰਜਾਇ ॥	ਗਉ ੧, ਅਸ ੪, ੮ : ੩	-	੨੨੩
ਦੁਖੁ ਕਲੇਸੁ ਨ ਭਉ ਬਿਆਪੈ ਗੁਰ ਮੰਤ੍ਰੁ ਹਿਰਦੈ ਹੋਇ ॥	ਸਿਰੀ ੫, ੯੪, ੨ : ੧	-	੫੧
ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥	ਬਿਲਾ ੩, ਅਸ ੧, ੭ : ੨	-	੮੩੩
ਦੁਖੁ ਖਾਣਾ ਦੁਖੁ ਭੋਗਣਾ ਗਰਬੈ ਗਰਬਾਈ ॥	ਸਾਰ ੪, ਵਾਰ, ੨੪ : ੪	-	੧੨੪੭
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥	ਆਸਾ ੪, ਛੰਤ ੮, ੨ : ੫	-	੪੪੨
ਦੁਖੁ ਤਦੇ ਜਾ ਵਿਸਰਿ ਜਾਵੈ ॥	ਮਾਝ ੫, ੧੫, ੧ : ੧	-	੯੮
ਦੁਖੁ ਦਰਦੁ ਅਨੇਰਾ ਭ੍ਰਮੁ ਨਸੈ ॥	ਗਉ ੫, ੧੪੫*, ੧ : ੨	-	੨੧੧
ਦੁਖੁ ਦਰਵਾਜਾ ਰੋਹੁ ਰਖਵਾਲਾ ਆਸਾ ਅੰਦੇਸਾ ਦੁਇ ਪਟ ਜੜੇ ॥	ਰਾਮ ੧, ੩, ੨ : ੧	-	੮੭੭
ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥	ਆਸਾ ੧, ਵਾਰ ੧੨ ਸ, ੧, ੧ : ੧	-	੪੬੯
ਦੁਖੁ ਦਾਲਦੁ ਸਭੋ ਲਹਿ ਗਇਆ ਜਾਂ ਨਾਉ ਗੁਰੂ ਹਰਿ ਦੀਤਾ ॥	ਕਾਨ ੪, ਵਾਰ, ੧੧ : ੪	-	੧੩੧੭
ਦੁਖੁ ਦੁਖੁ ਅਗੈ ਆਖੀਐ ਪੜ੍ਹਿ ਪੜ੍ਹਿ ਕਰਹਿ ਪੁਕਾਰ ॥	ਸਾਰ ੪, ਵਾਰ ੮ ਸ, ੧, ੧ : ੨	-	੧੨੪੦
ਦੁਖੁ ਦੇਸ ਦਿਸੰਤਰਿ ਰਹੇ ਧਾਇ ॥	ਬਸੰ ੫, ੧੨, ੨ : ੪	-	੧੧੮੩
ਦੁਖੁ ਨਾਹੀ ਸਭੁ ਸੁਖੁ ਹੀ ਹੈ ਰੇ ਏਕੈ ਏਕੀ ਨੇਤੈ ॥	ਕਾਨ ੫, ੨੨, ੧ : ੧	-	੧੩੦੨
ਦੁਖੁ ਨਾਠਾ ਸੁਖੁ ਘਰ ਮਹਿ ਆਇਆ ॥	ਰਾਮ ੫, ੨੮, ੨ : ੩	-	੮੯੧
ਦੁਖੁ ਨਾਠਾ ਸੁਖੁ ਘਰ ਮਹਿ ਵੂਠਾ ਮਹਾ ਅਨੰਦ ਸਹਜਾਇਆ ॥	ਸਾਰ ੫, ਛੰਤ ੧, ੪ : ੫	-	੧੨੩੭
ਦੁਖੁ ਪਰਹਰਿ ਸੁਖੁ ਘਰਿ ਲੈ ਜਾਇ ॥	ਜਪੁ ੧, ੫ : ੬	-	੨
ਦੁਖੁ ਪਲ੍ਹਰਿ ਹਰਿ ਨਾਮੁ ਵਸਾਏ ॥	ਮਲਾ ੩, ਅਸ ੩, ੧ : ੨	-	੧੨੭੭
ਦੁਖੁ ਬਿਖਿਆ ਸੁਖੁ ਤਨਿ ਪਰਹਰੈ ॥	ਆਸਾ ੧, ੧੧, ੨ : ੨	-	੩੫੨
ਦੁਖੁ ਭੰਨਾ ਭੈ ਭੰਜਨਹਾਰ ॥	ਮਲਾ ੫, ੨੧, ੨ : ੧	-	੧੨੭੧
ਦੁਖੁ ਲਗਾ ਬਿਨੁ ਸੇਵਿਐ ਹੁਕਮੁ ਮੰਨੇ ਦੁਖੁ ਜਾਇ ॥	ਮਾਰੂ ੩, ਵਾਰ ੧੬ ਸ, ੩, ੨ : ੧	-	੧੦੯੧
ਦੁਖੁ ਲਾਗਾ ਬਹੁ ਅਤਿ ਘਣਾ ਪੁਤੁ ਕਲਤੁ ਨ ਸਾਥਿ ਕੋਈ ਜਾਸਿ ॥	ਸੋਰ ੪, ਵਾਰ ੩ ਸ, ੩, ੧ : ੫	-	੬੪੩
ਦੁਖੁ ਲਾਗੈ ਤੂੰ ਵਿਸਰੁ ਨਾਹੀ ॥	ਆਸਾ ੧, ੧੯, ੧*: ੨	-	੩੫੪
ਦੁਖੁ ਵਿਸਰੈ ਪਾਵੈ ਸਚੁ ਸੋਈ ॥	ਗਉ ੧, ਅਸ ੮, ੧ : ੨	-	੨੨੪
ਦੁਖੁ ਵੇਛੋੜਾ ਇਕੁ ਦੁਖੁ ਭੂਖ ॥	ਮਲਾ ੧, ੭, ੧ : ੧	-	੧੨੫੬
ਦੁਘਟ ਘਟ ਭਉ ਭੰਜਨੁ ਪਾਈਐ ਬਾਹੁੜਿ ਜਨਮਿ ਨ ਜਾਇਆ ॥	ਮਾਰੂ ੧, ਸੋਲਾ ੨੧, ੬ : ੩	-	੧੦੪੨
ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ ॥	ਗਉ ਕਬ, ਅਸ ੪੩, ੧ : ੧	-	੩੩੧
ਦੁਤਰ ਅੰਧ ਬਿਖਮ ਇਹ ਮਾਇਆ ॥	ਆਸਾ ੫, ੨੬, ੩ : ੧	-	੩੭੭
ਦੁਤਰ ਮਹਾ ਬਿਖਮ ਇਹ ਮਾਏ ॥	ਗਉ ੫, ਬਾਅ, ੪੦ : ੬	-	੨੫੮
ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ ॥	ਫੁਨ ੫, ੬ : ੨	-	੧੩੬੨
ਦੁਤਰੁ ਸੋ ਤਰੈ ਹਾਂ ॥	ਆਸਾ ੫, ੧੬੦, ੧ : ੨	-	੪੧੦
ਦੁਤਰੁ ਤਰੇ ਸਾਧ ਕੈ ਸੰਗਿ ॥	ਗਉ ੫, ੯੬, ੩ : ੪	-	੧੮੫
ਦੁਤਰੁ ਭੈ ਸੰਸਾਰੁ ਪ੍ਰਭਿ ਆਪਿ ਤਰਾਇਆ ॥	ਜੈਤ ੫, ਛੰਤ ੩, ੪ : ੨	-	੭੦੫
ਦੁਤੀਆ ਅਰਧੋ ਅਰਧਿ ਸਮਾਇਆ ॥	ਰਾਮ ੫, ੧੨, ੨ : ੩	-	੮੮੬
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥	ਤੁਖਾ ੪, ਛੰਤ ੪, ੪ : ੧	-	੧੧੧੬
ਦੁਤੀਆ ਜਮੁਨ ਗਏ ਗੁਰਿ ਹਰਿ ਹਰਿ ਜਪਨੁ ਕੀਆ ॥	ਤੁਖਾ ੪, ਛੰਤ ੪, ੪ : ੬	-	੧੧੧੬

ਦੁਤੀਆ ਤਿਆਗੀ ਲੋਗਾ ਰੀਤਿ ॥	ਆਸਾ ੫, ੨, ੨ : ੨	-	੩੭੦
ਦੁਤੀਆ ਤੇਰੀ ਮਨੀਐ ਪਾਂਤਿ ॥	ਆਸਾ ੫, ੧੨, ੧ : ੨	-	੩੭੪
ਦੁਤੀਆ ਦੁਹ ਕਰਿ ਜਾਨੈ ਅੰਗ ॥	ਗਉ ਕਬ, ਥਿਤੀ, ੩ : ੧	-	੩੪੩
ਦੁਤੀਆ ਦੁਰਮਤਿ ਦੂਰਿ ਕਰਿ ਗੁਰ ਸੇਵਾ ਕਰਿ ਨੀਤ ॥	ਗਉ ੫, ਥਿਤੀ, ੨ : ੧	-	੨੯੬
ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥	ਭੈਰ ੫, ੧੯, ੪ : ੩	-	੧੧੪੦
ਦੁਤੀਆ ਭਾਉ ਨ ਜਾਣਨੀ ਸਚੇ ਦੀ ਆਸ ॥	ਗਉ ੫, ਵਾਰ, ੧੫ : ੨	-	੩੨੧
ਦੁਤੀਆ ਭਾਉ ਬਿਪਰੀਤਿ ਅਨੀਤਿ ਦਾਸਾ ਨਹ ਭਾਵਏ ਜੀਉ ॥	ਸਿਰੀ ੫, ਛੰਤ ੩, ੧ : ੨	-	੮੦
ਦੁਤੀਆ ਮਉਲੇ ਚਾਰਿ ਬੇਦ ॥	ਬਸੰ ਕਬ, ੧, ੨ : ੧	-	੧੧੯੩
ਦੁਤੀਆ ਮਾਲਕਉਸਕ ਆਲਾਪਹਿ ॥	ਰਾਗ, ੧ : ੧੩	-	੧੪੩੦
ਦੁਤੀਏ ਮਤਾ ਦੁਇ ਮਾਨੁਖ ਪਹੁਚਾਵਉ ॥	ਆਸਾ ੫, ੫, ੧ : ੨	-	੩੭੧
ਦੂੰਦਰ ਦੂਤ ਭੂਤ ਭੀਹਾਲੇ ॥	ਮਾਰੂ ੧, ਸੋਲਾ ੧੧, ੮ : ੧	-	੧੦੩੧
ਦੂੰਦਰ ਬਾਧਹੁ ਸੁੰਦਰ ਪਾਵਹੁ ॥	ਭੈਰ ਕਬ, ੧੧, ੧*: ੨	-	੧੧੬੦
ਦੁਧ ਬਿਨੁ ਧੇਨੁ ਪੰਖ ਬਿਨੁ ਪੰਖੀ ਜਲ ਬਿਨੁ ਉਤਭੁਜ ਕਾਮਿ ਨਾਹੀ ॥	ਆਸਾ ੧, ੧੯, ੧ : ੧	-	੩੫੪
ਦੁਧਾ ਥਣੀ ਨ ਆਵਈ ਫਿਰਿ ਹੋਇ ਨ ਮੇਲਾ ॥	ਸੂਹੀ ਫਰ, ੨, ੨ : ੨	-	੭੯੪
ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥	ਰਾਮ ੧, ਸਿਗੋ, ੪ : ੧	-	੯੩੮
ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥	ਰਾਮ ਕਬ, ੧੨, ੧*: ੧	-	੯੭੨
ਦੁਨੀਆ ਕਾਰਣਿ ਦੀਨੁ ਗਵਾਇਆ ॥	ਸਲੋ ੧, ੫ : ੪	-	੧੪੧੦
ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥	ਸਿਰੀ ੫, ੭੮, ੨ : ੧	-	੪੫
ਦੁਨੀਆ ਕੀਆ ਵਡਿਆਈਆ ਨਾਨਕ ਸਭਿ ਕੁਮਿਤ ॥	ਗਉ ੫, ਵਾਰ ੬ ਸ, ੫, ੨ : ੨	-	੩੧੯
ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ ॥	ਮਲਾ ੧, ਵਾਰ ੧੯ ਸ, ੧, ੧ : ੭	-	੧੨੮੬
ਦੁਨੀਆ ਕੇਰੀ ਦੋਸਤੀ ਮਨਮੁਖ ਦਝਿ ਮਰੰਨਿ ॥	ਸੂਹੀ ੩, ਅਸ ੩, ੨ : ੧	-	੭੫੫
ਦੁਨੀਆ ਕੈਸਿ ਮੁਕਾਮੇ ॥	ਸਿਰੀ ੧, ਅਸ ੧੭, ੧*: ੧	-	੬੪
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥	ਮਲਾ ੧, ਵਾਰ, ੯ : ੭	-	੧੨੮੨
ਦੁਨੀਆ ਖੇਲੁ ਬੁਰਾ ਰੁਠ ਤੁਠਾ ॥	ਮਾਰੂ ੫, ਅਸ ੮, ੬ : ੨	-	੧੦੨੦
ਦੁਨੀਆ ਖੋਟੀ ਰਾਸਿ ਕੂੜੁ ਕਮਾਈਐ ॥	ਮਾਝ ੧, ਵਾਰ, ੧੪ : ੭	-	੧੪੪
ਦੁਨੀਆ ਚੀਜ ਫਿਲਹਾਲ ਸਗਲੇ ਸਚੁ ਸੁਖੁ ਤੇਰਾ ਨਾਉ ॥	ਤਿਲੰ ੫, ੪, ੪ : ੧	-	੭੨੪
ਦੁਨੀਆ ਦੋਸੁ ਰੋਸੁ ਹੈ ਲੋਈ ॥	ਭੈਰ ਕਬ, ੧੫, ੩ : ੩	-	੧੧੬੧
ਦੁਨੀਆ ਧੰਧੈ ਲਾਇ ਆਪੁ ਛਪਾਇਆ ॥	ਮਲਾ ੧, ਵਾਰ, ੩ : ੭	-	੧੨੭੯
ਦੁਨੀਆ ਨ ਸਾਲਾਹਿ ਜੋ ਮਰਿ ਵੰਞਸੀ ॥	ਸੂਹੀ ੩, ਅਸ ੩, ੧ : ੧	-	੭੫੫
ਦੁਨੀਆ ਮੁਕਾਮੇ ਫਾਨੀ ਤਹਕੀਕ ਦਿਲ ਦਾਨੀ ॥	ਤਿਲੰ ੧, ੧, ੧*: ੧	-	੭੨੧
ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥	ਤਿਲੰ ੫, ੧, ੧*: ੨	-	੭੨੩
ਦੁਨੀਆ ਰੰਗ ਨ ਆਵੈ ਨੇੜੈ ਜਿਉ ਕੁਸਮ ਪਾਟੁ ਘਿਉ ਪਾਕੁ ਹਰਾ ॥	ਮਾਰੂ ੫, ਸੋਲਾ ੧੨, ੧੩ : ੩	-	੧੦੮੪
ਦੁਨੀਆ ਲਬਿ ਪਇਆ ਖਾਤ ਅੰਦਰਿ ਅਗਲੀ ਗਲ ਨ ਜਾਣੀਆ ॥	ਮਾਰੂ ੫, ਅਸ ੮, ੪ : ੩	-	੧੦੨੦
ਦੁਬਿਧਾ ਸਹਜਿ ਸਮਾਏ ਕਾਮਣਿ ਵਰੁ ਪਾਏ ਗੁਰਮਤੀ ਰੰਗੁ ਲਾਏ ॥	ਗਉ ੩, ਛੰਤ ੩, ੧ : ੩	-	੨੪੫
ਦੁਬਿਧਾ ਚੂਕੀ ਸਹਜਿ ਸੁਭਾਇ ॥	ਸਾਰ ੪, ਵਾਰ ੨੫ ਸ, ੩, ੧ : ੩	-	੧੨੪੭
ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥	ਪ੍ਰਭਾ ੧, ਅਸ ੩, ੭ : ੧	-	੧੩੪੩
ਦੁਬਿਧਾ ਛੋਡਿ ਕੁਵਾਟੜੀ ਮੂਸਹੁਗੇ ਭਾਈ ॥	ਆਸਾ ੧, ਅਸ ੧੫, ੬ : ੧	-	੪੧੯
ਦੁਬਿਧਾ ਛੋਡਿ ਨਾਮਿ ਨਿਸਤਰੈ ॥	ਆਸਾ ੧, ੧੧, ੨ : ੪	-	੩੫੨
ਦੁਬਿਧਾ ਛੋਡਿ ਭਏ ਨਿਰੰਕਾਰੀ ॥	ਧਨਾ ੧, ਅਸ ੧, ੨ : ੨	-	੬੮੫
ਦੁਬਿਧਾ ਦੁਰਮਤਿ ਅਧੁਲੀ ਕਾਰ ॥	ਬਸੰ ੧, ਅਸ ੬, ੧ : ੧	-	੧੧੯੦
ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥	ਮਾਝ ੩, ਅਸ ੭, ੪ : ੨	-	੧੧੩
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥	ਸੋਰ ੧, ਅਸ ੧, ੧ : ੧	-	੬੩੪
ਦੁਬਿਧਾ ਬਉਰੀ ਮਨੁ ਬਉਰਾਇਆ ॥	ਪ੍ਰਭਾ ੧, ਅਸ ੧, ੧ : ੧	-	੧੩੪੨
ਦੁਬਿਧਾ ਬਾਧਾ ਆਵੈ ਜਾਵੈ ॥	ਮਾਝ ੧, ਅਸ ੧, ੫ : ੨	-	੧੦੯
ਦੁਬਿਧਾ ਮਹਲੁ ਨ ਪਾਵੈ ਜਗਿ ਝੂਠੀ ਗੁਣ ਅਵਗਣ ਨ ਪਛਾਣੇ ॥	ਸਾਰ ੩, ਅਸ ੧, ੭ : ੨	-	੧੨੩੩
ਦੁਬਿਧਾ ਮਨਮੁਖ ਰੋਗਿ ਵਿਆਪੇ ਤ੍ਰਿਸਨਾ ਜਲਹਿ ਅਧਿਕਾਈ ॥	ਭੈਰ ੩, ੧੧, ੧ : ੧	-	੧੧੩੦
ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥	ਧਨਾ ੩, ੧, ੩ : ੨	-	੬੬੩

ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥	ਭੈਰ ੩, ੫, ੧ : ੨	-	੧੧੨੮
ਦੁਬਿਧਾ ਮਾਰੇ ਇਕਸੁ ਸਿਉ ਲਿਵ ਲਾਏ ॥	ਮਾਝ ੩, ਅਸ ੧੭, ੨ : ੨	-	੧੧੯
ਦੁਬਿਧਾ ਮੇਟਿ ਖਿਮਾ ਗਹਿ ਰਹਹੁ ॥	ਗਉ ਕਬ, ਥਿਤੀ, ੭ : ੩	-	੩੪੩
ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥	ਸਿਰੀ ੩, ੫੬, ੧ : ੩	-	੩੫
ਦੁਬਿਧਾ ਰਾਤੇ ਮਹਲੁ ਨ ਪਾਵਹਿ ॥	ਰਾਮ ੧, ਅਸ ੪, ੭ : ੨	-	੯੦੪
ਦੁਬਿਧਾ ਰੋਗੁ ਸੁ ਅਧਿਕ ਵਡੇਰਾ ਮਾਇਆ ਕਾ ਮੁਹਤਾਜੁ ਭਇਆ ॥	ਭੈਰ ੧, ਅਸ ੧, ੮ : ੨	-	੧੧੫੩
ਦੁਬਿਧਾ ਲਾਗੇ ਨਾਮੁ ਵਿਸਾਰਾ ॥	ਆਸਾ ੧, ਅਸ ੯, ੨ : ੨	-	੪੧੬
ਦੁਬਿਧਾ ਲਾਗੇ ਪਚਿ ਮੁਏ ਅੰਤਰਿ ਤ੍ਰਿਸਨਾ ਅਗਿ ॥	ਸਿਰੀ ੧, ੧੪, ੨ : ੨	-	੧੯
ਦੁਬਿਧਾ ਲਾਗੈ ਦਹ ਦਿਸਿ ਧਾਵੈ ॥	ਮਾਝ ੩, ਅਸ ੩੦, ੪ : ੨	-	੧੨੭
ਦੁਬਿਧਾ ਲੋਭਿ ਲਗੇ ਹੈ ਪ੍ਰਾਣੀ ਮਨਿ ਕੋਰੈ ਰੰਗੁ ਨ ਆਵੈਗੋ ॥	ਕਾਨ ੪, ਅਸ ੪, ੨ : ੧	-	੧੩੧੦
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥	ਸੋਰ ੧, ਅਸ ੧, ੪ : ੧	-	੬੩੪
ਦੂਜਾ ਕਾਗਲੁ ਚਿਤਿ ਨ ਜਾਣਦਾ ॥	ਸਿਰੀ ੫, ਅਸ ੨੯, ੩ : ੨	-	੭੩
ਦੂਜੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥	ਆਸਾ ੧, ਵਾਰ, ੧ : ੨	-	੪੬੩
ਦੂਜੈ ਭਾਇ ਵਿਗੁਚੀਐ ਗਲਿ ਪਈਸੁ ਜਮ ਕੀ ਫਾਸ ॥	ਮਾਝ ੫, ਬਾਰਾ, ੫ : ੩	-	੧੩੪
ਦੁਰਗੰਧ ਅਪਵਿਤ੍ਰ ਅਪਾਵਨ ਭੀਤਰਿ ਜੋ ਦੀਸੈ ਸੋ ਛਾਰਾ ॥	ਦੇਵ ੫, ੧੧, ੧*: ੨	-	੫੩੦
ਦੁਰਗਮ ਸਥਾਨ ਸੁਗਮੰ ਮਹਾ ਦੂਖ ਸਰਬ ਸੂਖਣਹ ॥	ਸਸ ੫, ੪੪ : ੧	-	੧੩੫੭
ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥	ਭੈਰ ਕਬ, ਅਸ ੨, ੧ : ੩	-	੧੧੬੨
ਦੁਰਜਨ ਸੇਤੀ ਨੇਹੁ ਤੂ ਕੈ ਗੁਣਿ ਹਰਿ ਰੰਗੁ ਮਾਣਹੀ ॥	ਮਾਰੂ ੫, ਵਾਰ ੧੦ ਸ, ੫, ੧ : ੨	-	੧੦੯੭
ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥	ਰਾਮ ੫, ਵਾਰ ੬ ਸ, ੫, ੧ : ੩	-	੯੫੯
ਦੁਰਜਨ ਤੂ ਜਲੁ ਭਾਹੜੀ ਵਿਛੋੜੇ ਮਰਿ ਜਾਹਿ ॥	ਮਾਰੂ ੫, ਵਾਰ ੨ ਸ, ੫, ੨ : ੧	-	੧੦੯੪
ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ ॥	ਰਾਮ ੧, ਓਅੰ, ੩੬ : ੬	-	੯੩੪
ਦੁਰਜਨ ਮਾਰੇ ਵੈਰੀ ਸੰਘਾਰੇ ਸਤਿਗੁਰਿ ਮੋ ਕਉ ਹਰਿ ਨਾਮੁ ਦਿਵਾਇਆ ॥	ਆਸਾ ੫, ੨, ੧*: ੨	-	੩੭੦
ਦੁਰਜਨੁ ਦੂਜਾ ਭਾਉ ਹੈ ਵੇਛੋੜਾ ਹਉਮੈ ਰੋਗੁ ॥	ਮਾਰੂ ੫, ਵਾਰ ੨ ਸ, ੫, ੩ : ੧	-	੧੦੯੪
ਦੁਰਜੋਧਨ ਕਾ ਮਥਿਆ ਮਾਨੁ ॥	ਭੈਰ ਕਬ, ਅਸ ੨, ੭ : ੪	-	੧੧੬੩
ਦੁਰਤੁ ਗਇਆ ਹਰਿ ਨਾਮੁ ਧਿਆਏ ॥	ਬਿਲਾ ੫, ੨, ੧*: ੨	-	੮੦੧
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥	ਆਸਾ ੫, ਅਸ ੧, ੧*: ੨	-	੪੩੦
ਦੁਰਤੁ ਗਵਾਇਆ ਹਰਿ ਪ੍ਰਭਿ ਆਪੇ ਸਭੁ ਸੰਸਾਰੁ ਉਬਾਰਿਆ ॥	ਸੋਰ ੫, ੪੫, ੧ : ੧	-	੬੨੦
ਦੁਰਬਚਨ ਭੇਦ ਭਰਮੰ ਸਾਕਤ ਪਿਸਨੰ ਤ ਸੁਰਜਨਹ ॥	ਸਸ ੫, ੪੪ : ੨	-	੧੩੫੭
ਦੁਰਬਾਸਾ ਸਿਉ ਕਰਤ ਠਗਉਰੀ ਜਾਦਵ ਏ ਫਲ ਪਾਏ ॥	ਧਨਾ ਨਾਮ, ੧, ੪ : ੧	-	੬੯੩
ਦੁਰਮਤਿ ਅਗਨਿ ਜਗਤ ਪਰਜਾਰੈ ॥	ਗਉ ੧, ਅਸ ੧੧, ੨ : ੨	-	੨੨੫
ਦੁਰਮਤਿ ਅੰਧੁਲਾ ਬਿਨਸਿ ਬਿਨਾਸੈ ਮੂਠੇ ਰੋਇ ਪੂਕਾਰਾ ਹੇ ॥	ਮਾਰੂ ੧, ਸੋਲਾ ੭, ੯ : ੩	-	੧੦੨੭
ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥	ਸਲੋ ੯, ੩੪ : ੨	-	੧੪੨੮
ਦੁਰਮਤਿ ਹਰਣਾਖਸੁ ਦੁਰਾਚਾਰੀ ॥	ਗਉ ੧, ਅਸ ੯, ੪ : ੧	-	੨੨੪
ਦੁਰਮਤਿ ਹਰੀ ਸੇਵਾ ਕਰੀ ਭੇਟੇ ਸਾਧ ਕ੍ਰਿਪਾਲ ॥	ਗਉ ੫, ਥਿਤੀ, ੧੨ ਸ: ੧	-	੨੯੯
ਦੁਰਮਤਿ ਹੋਈ ਸਗਲੀ ਨਾਸ ॥	ਰਾਮ ੫, ੨੮, ੧ : ੪	-	੮੯੧
ਦੁਰਮਤਿ ਕਬੁਧਿ ਗਈ ਸੁਧਿ ਹੋਈ ਰਾਮ ਨਾਮਿ ਮਨੁ ਲਾਏ ॥	ਆਸਾ ੪, ਛੰਤ ੯, ੬ : ੪	-	੪੪੩
ਦੁਰਮਤਿ ਕਾ ਦੁਖੁ ਕਟਿਆ ਭਾਗੁ ਬੈਠਾ ਮਸਤਕਿ ਆਇ ਜੀਉ ॥	ਸਿਰੀ ੧, ਅਸ ੨੮, ੧੧ : ੩	-	੭੨
ਦੁਰਮਤਿ ਖੋਈਐ ਹਾਂ ॥	ਆਸਾ ੫, ੧੬੧, ੧ : ੨	-	੪੧੦
ਦੁਰਮਤਿ ਖੋਟੀ ਖੋਟੁ ਕਮਾਵੈ ॥	ਮਾਰੂ ੩, ਸੋਲਾ ੪, ੭ : ੧	-	੧੦੪੭
ਦੁਰਮਤਿ ਗਤੁ ਭਈ ਕੀਰਤਿ ਠਾਇ ॥	ਆਸਾ ੧, ੧੧, ੧ : ੨	-	੩੫੧
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥	ਸੋਰ ੧, ਅਸ ੨, ੩ : ੧	-	੬੩੫
ਦੁਰਮਤਿ ਜਾਇ ਪਰਮ ਪਦੁ ਪਾਏ ॥	ਸੂਹੀ ੫, ੨, ੩ : ੩	-	੭੩੭
ਦੁਰਮਤਿ ਝੂਠੀ ਬੁਰੀ ਬੁਰਿਆਰਿ ॥	ਮਾਰੂ ੩, ਸੋਲਾ ੪, ੫ : ੧	-	੧੦੪੭
ਦੁਰਮਤਿ ਤਿਆਗਿ ਲਾਹਾ ਕਿਛੁ ਲੇਵਹੁ ॥	ਆਸਾ ੧, ੨੪, ੩ : ੧	-	੩੫੬
ਦੁਰਮਤਿ ਪਰਹਰਿ ਛਾਡੀ ਢੋਲਿ ॥	ਰਾਮ ੧, ਓਅੰ, ੨੮ : ੪	-	੯੩੩
ਦੁਰਮਤਿ ਫਾਥਾ ਫਾਹੀਐ ਫਿਰਿ ਫਿਰਿ ਪਛੋਤਾਇ ॥	ਮਾਰੂ ੧, ਅਸ ੨, ੫ : ੨	-	੧੦੦੯
ਦੁਰਮਤਿ ਬਾਧਾ ਸਰਪਨਿ ਖਾਧਾ ॥	ਰਾਮ ੧, ਸਿਗੋ, ੧੫ : ੧	-	੯੩੯

ਦੁਰਮਤਿ ਬਿਕਾਰ ਮਲੀਨ ਮਤਿ ਹੋਛੀ ਹਿਰਦਾ ਕੁਸੁਧੁ ਲਾਗਾ ਮੋਹ ਕੂਰੁ ॥	ਸਾਰ ੪, ੧, ੩ : ੧	-	੧੧੯੮
ਦੁਰਮਤਿ ਬਿਨਸੀ ਕੁਬੁਧਿ ਅਭਾਗੀ ॥	ਮਾਝ ੫, ੧੮, ੪ : ੨	-	੧੦੦
ਦੁਰਮਤਿ ਬਿਨਸੈ ਕਿਆ ਕਹਿ ਰੋਤਿ ॥	ਆਸਾ ੧, ਅਸ ੪, ੪ : ੩	-	੪੧੩
ਦੁਰਮਤਿ ਬਿਨਸੈ ਰਾਚੈ ਹਰਿ ਨਾਇ ॥	ਰਾਮ ੫, ੩੪, ੨ : ੪	-	੮੯੩
ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥	ਗੂਜ ੪, ੨, ੩ : ੧	-	੪੯੩
ਦੁਰਮਤਿ ਮਦੁ ਜੋ ਪੀਵਤੇ ਬਿਖਲੀ ਪਤਿ ਕਮਲੀ ॥	ਆਸਾ ੫, ੧੧੪, ੪ : ੧	-	੩੯੯
ਦੁਰਮਤਿ ਮਰੈ ਨਿਤ ਹੋਇ ਖੁਆਰੋ ॥	ਮਾਰੂ ੩, ਸੋਲਾ ੧੪, ੧੩ : ੨	-	੧੦੫੮
ਦੁਰਮਤਿ ਮਿਟੀ ਹਉਮੈ ਛੁਟੀ ਸਿਮਰਤ ਹਰਿ ਕੋ ਨਾਮ ॥	ਗਉ ੫, ਥਿਤੀ, ੧੫ : ੪	-	੩੦੦
ਦੁਰਮਤਿ ਮੇਟਿ ਬੁਧਿ ਪਰਗਾਸੀ ਜਨ ਨਾਨਕ ਗੁਰਮੁਖਿ ਤਾਰੀ ॥	ਗੂਜ ੫, ੨, ੪ : ੨	-	੪੯੫
ਦੁਰਮਤਿ ਮੈਲੁ ਸਭੁ ਦੂਰਤੁ ਗਵਾਇਆ ॥	ਆਸਾ ੩, ੪੪, ੪ : ੪	-	੩੬੨
ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ ॥	ਤੁਖਾ ੪, ਛੰਤ ੪, ੧ : ੨	-	੧੧੧੬
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥	ਗਉ ੪, ੫੪, ੩ : ੨	-	੧੬੯
ਦੁਰਮਤਿ ਮੈਲੁ ਗਈ ਸਭ ਨੀਕਲਿ ਸਤਸੰਗਤਿ ਮਿਲਿ ਬੁਧਿ ਪਾਇ ॥	ਰਾਮ ੪, ੨, ੧ : ੨	-	੮੮੦
ਦੁਰਮਤਿ ਮੈਲੁ ਗਈ ਸਭ ਨੀਕਰਿ ਹਰਿ ਅੰਮ੍ਰਿਤਿ ਹਰਿ ਸਰਿ ਨਾਤਾ ॥	ਮਾਲੀ ੪, ੨, ੧ : ੨	-	੯੮੪
ਦੁਰਮਤਿ ਮੈਲੁ ਗਈ ਹਰਿ ਭਜਿਆ ਜਨ ਨਾਨਕ ਪਾਰਿ ਪਰਾ ॥	ਬਿਲਾ ੪, ੩, ੪ : ੨	-	੭੯੯
ਦੁਰਮਤਿ ਮੈਲੁ ਗਈ ਭ੍ਰਮੁ ਭਾਗਾ ਹਉਮੈ ਬਿਨਠੀ ਪੀਰਾ ॥	ਸੂਹੀ ੪, ਛੰਤ ੩, ੨ : ੪	-	੭੭੪
ਦੁਰਮਤਿ ਵਿਛੁੜਿ ਚੋਟਾ ਖਾਇ ॥	ਰਾਮ ੧, ਸਿਗੋ, ੫੬ : ੪	-	੯੪੪
ਦੁਰਲਭੰ ਏਕ ਭਗਵਾਨ ਨਾਮਹ ਨਾਨਕ ਲਬਧ੍ਹਿੰ ਸਾਧਸੰਗਿ ਕ੍ਰਿਪਾ ਪ੍ਰਭੰ ॥	ਸਸ ੫, ੩੫ : ੫	-	੧੩੫੭
ਦੁਰਲਭ ਦੇਹ ਉਧਰੰਤ ਸਾਧ ਸਰਣ ਨਾਨਕ ॥	ਸਸ ੫, ੪ : ੪	-	੧੩੫੪
ਦੁਰਲਭ ਦੇਹ ਪਾਇ ਮਾਨਸ ਕੀ ਬਿਰਥਾ ਜਨਮੁ ਸਿਰਾਵੈ ॥	ਗਉ ੯, ੬, ੧ : ੧	-	੨੨੦
ਦੁਲਭ ਕਲਿ ਦੁਨੀ ਹਾਂ ॥	ਆਸਾ ੫, ੧੫੯, ੧ : ੩	-	੪੦੯
ਦੁਲਭ ਜਨਮੁ ਸਫਲੁ ਨਾਨਕ ਭਵ ਉਤਾਰਿ ਪਾਰਿ ॥	ਕਾਨ ੫, ੪੫, ੨ : ੨	-	੧੩੦੭
ਦੁਲਭ ਜਨਮੁ ਚਿਰੰਕਾਲ ਪਾਇਓ ਜਾਤਉ ਕਉਡੀ ਬਦਲਹਾ ॥	ਸਾਰ ੫, ੪, ੧ : ੧	-	੧੨੦੩
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥	ਸੋਰ ਰਵਿ, ੩, ੧ : ੧	-	੬੫੮
ਦੁਲਭ ਦੇਹ ਆਈ ਪਰਵਾਨੁ ॥	ਭੈਰ ੫, ੪੨, ੪ : ੧	-	੧੧੪੮
ਦੁਲਭ ਦੇਹ ਸਵਾਰਿ ॥	ਰਾਮ ੫, ੪੧, ੧ : ੧	-	੮੯੫
ਦੁਲਭ ਦੇਹ ਹੋਈ ਪਰਵਾਨੁ ॥	ਗਉ ੫, ੧੩੮, ੨ : ੧	-	੧੯੩
ਦੁਲਭ ਦੇਹ ਖੋਈ ਅਗਿਆਨੀ ਜੜ ਅਪੁਣੀ ਆਪਿ ਉਪਾੜੀ ਜੀਉ ॥	ਮਾਝ ੫, ੩੭, ੩ : ੩	-	੧੦੫
ਦੁਲਭ ਦੇਹ ਜਪਿ ਹੋਤ ਪੁਨੀਤਾ ਜਮ ਕੀ ਤ੍ਰਾਸ ਨਿਵਾਰੈ ॥	ਸਾਰ ੫, ੨੩, ੧ : ੧	-	੧੨੦੮
ਦੁਲਭ ਦੇਹ ਜੀਤੀ ਨਹੀ ਹਾਰੇ ॥	ਆਸਾ ੫, ੬੫, ੧ : ੨	-	੩੮੭
ਦੁਲਭ ਦੇਹ ਤਤਕਾਲ ਉਧਾਰੈ ॥	ਗਉ ੫, ਸੁਖ ੨੪, ੮ : ੪	-	੨੯੬
ਦੁਲਭ ਦੇਹ ਨਾਨਕ ਨਿਸਤਾਰਿ ॥	ਗਉ ੫, ੧੨੦, ੪ : ੨	-	੧੯੦
ਦੁਲਭ ਦੇਹ ਪਾਈ ਵਡਭਾਗੀ ॥	ਗਉ ੫, ੧੧੧, ੧ : ੧	-	੧੮੮
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥	ਸਮੁ ੫, ੬ : ੨	-	੧੩੮੬
ਦੂਸਰ ਹੋਆ ਨ ਕੋ ਹੋਈ ॥	ਸੂਹੀ ੫, ੧੬, ੪ : ੧	-	੭੪੦
ਦੂਸਰ ਹੋਇ ਤ ਸੋਝੀ ਪਾਇ ॥	ਗਉ ੫, ਸੁਖ ੨੩, ੭ : ੮	-	੨੯੪
ਦੂਸਰ ਕਉਨੁ ਕਹੈ ਬੀਚਾਰੁ ॥	ਗਉ ੫, ਸੁਖ ੧੩, ੮ : ੮	-	੨੮੦
ਦੂਸਰ ਨਾਹੀ ਅਵਰ ਕੋ ਨਾਨਕ ਬੇਪਰਵਾਹ ॥	ਗਉ ੫, ਬਾਅ, ੧੨ ਸ: ੨	-	੨੫੨
ਦੂਸਰ ਨਾਹੀ ਠਾਉ ਕਾ ਪਹਿ ਜਾਈਐ ॥	ਜੈਤ ੫, ਛੰਤ ੨, ੨ : ੧	-	੭੦੪
ਦੂਖ ਸੂਖ ਸਭ ਤਿਸੁ ਰਜਾਇ ॥	ਬਸੰ ੧, ਅਸ ੨, ੭ : ੪	-	੧੧੮੮
ਦੂਖ ਸੂਖ ਪ੍ਰਭ ਦੇਵਨਹਾਰੁ ॥	ਗਉ ੫, ਸੁਖ ੧੫, ੪ : ੩	-	੨੮੩
ਦੂਖ ਸੂਖ ਬਾਧ੍ਹੌ ਸੰਸਾਰ ॥	ਬਸੰ ੫, ਅਸ ੨, ੪ : ੨	-	੧੧੯੨
ਦੂਖ ਸੂਖ ਮਾਨ ਅਪਮਾਨ ॥	ਗਉ ੫, ਸੁਖ ੨੧, ੭ : ੭	-	੨੯੨
ਦੂਖ ਸੋਗ ਕਾ ਢਾਹਿਓ ਡੇਰਾ ਅਨਦ ਮੰਗਲ ਬਿਸਰਾਮਾ ॥	ਸੋਰ ੫, ੨੧, ੨ : ੧	-	੬੧੪
ਦੂਖ ਹਰੈ ਭਵਜਲੁ ਤਰੈ ਮਨ ਚਿੰਦਿਆ ਫਲੁ ਪਾਇ ॥	ਗਉ ੫, ਥਿਤੀ, ੭ : ੪	-	੨੯੮
ਦੂਖ ਤਿਸੈ ਪਹਿ ਆਖੀਅਹਿ ਸੂਖ ਜਿਸੈ ਹੀ ਪਾਸਿ ॥	ਸਿਰੀ ੧, ੫, ੩ : ੩	-	੧੬
ਦੂਖ ਦਰਦ ਕਲੇਸ ਬਿਨਸਹਿ ਜਿਸੁ ਬਸੈ ਮਨ ਮਾਹਿ ॥	ਮਾਰੂ ੫, ਅਸ ੨, ੪ : ੧	-	੧੦੧੭

ਦੂਖ ਦਰਦ ਤਿਹ ਮਿਟਹਿ ਖਿਨਾਹੂ ॥	ਗਉ ੫, ਬਾਅ, ੪੫ : ੨	-	੨੫੯
ਦੂਖ ਦਰਦ ਨ ਭਉ ਬਿਆਪੈ ਨਾਮੁ ਸਿਮਰਤ ਸਦ ਸੁਖੀ ॥	ਆਸਾ ੫, ਛੰਤ ੬, ੧ : ੩	-	੪੫੬
ਦੂਖ ਦਰਦ ਬਿਨਸੇ ਭੈ ਭਰਮ ॥	ਗਉ ੫, ੯੨, ੨ : ੩	-	੧੮੩
ਦੂਖ ਦਰਦ ਬਿਨਸੈ ਭਵ ਸਾਗਰੁ ਗੁਰ ਕੀ ਮੂਰਤਿ ਰਿਦੈ ਬਸਾਇ ॥	ਮਲਾ ੫, ੮, ੧*: ੨	-	੧੨੬੮
ਦੂਖ ਦਰਦ ਭ੍ਰਮ ਬਿਨਸੇ ਝੂਠੇ ॥	ਪ੍ਰਭਾ ੫, ੯, ੧ : ੨	-	੧੩੪੦
ਦੂਖ ਦਰਦ ਰੋਗ ਸਗਲ ਬਿਦਾਰਿਆ ॥	ਗਉ ੫, ੧੪੮, ੨ : ੨	-	੧੯੫
ਦੂਖ ਦੀਨ ਨ ਭਉ ਬਿਆਪੈ ਮਿਲੈ ਸੁਖ ਬਿਸ੍ਰਾਮੁ ॥	ਮਾਰੂ ੫, ੨੪, ੨ : ੧	-	੧੦੦੬
ਦੂਖ ਨ ਭੂਖ ਨ ਰੋਗੁ ਨ ਬਿਆਪੈ ਸੁਖ ਸਾਗਰ ਸਰਣੀ ਪਾਏ ॥	ਸੂਹੀ ੫, ਛੰਤ ੮, ੧ : ੫	-	੭੮੨
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਾਰੀ ॥	ਆਸਾ ੫, ੧੨੨, ੨ : ੧	-	੪੦੧
ਦੂਖ ਨਿਵਾਰਣੁ ਗੁਰ ਤੇ ਜਾਤਾ ॥	ਮਾਰੂ ੩, ਸੋਲਾ ੧, ੭ : ੧	-	੧੦੪੪
ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥	ਸੂਹੀ ੫, ਛੰਤ ੭, ੩ : ੨	-	੭੮੧
ਦੂਖ ਬਿਸਾਰਣਹਾਰੁ ਸੁਆਮੀ ਕੀਤਾ ਜਾ ਕਾ ਹੋਵੈ ॥	ਆਸਾ ੧, ਛੰਤ ੪, ੧ : ੩	-	੪੩੮
ਦੂਖ ਬਿਨਾਸ ਕੀਆ ਸੁਖਿ ਡੇਰਾ ਜਾ ਤ੍ਰਿਪਤਿ ਰਹੇ ਆਘਾਈ ਹੇ ॥	ਮਾਰੂ ੫, ਸੋਲਾ ੧, ੭ : ੩	-	੧੦੭੧
ਦੂਖ ਬਿਨਾਸਨੀ ਹਾਂ ॥	ਆਸਾ ੫, ੧੫੯, ੧ : ੪	-	੪੦੯
ਦੂਖ ਭੂਖ ਸੰਸਾ ਮਿਟਿਆ ਗਾਵਤ ਪ੍ਰਭ ਨਾਮ ॥	ਬਿਲਾ ੫, ੭੫, ੧*: ੧	-	੮੧੯
ਦੂਖ ਭੂਖ ਸੰਸਾਰਿ ਕੀਏ ਸਹਸਾ ਏਹੁ ਚੁਕਾਵਹੇ ॥	ਵਡ ੧, ਛੰਤ ੨, ੬ : ੫	-	੫੬੭
ਦੂਖ ਭੂਖ ਦਾਰਿਦ੍ਰ ਨਾਠੇ ਪ੍ਰਗਟੁ ਮਗੁ ਦਿਖਾਇਆ ॥	ਆਸਾ ੫, ਛੰਤ ੯, ੪ : ੩	-	੪੫੯
ਦੂਖ ਭੂਖ ਮਿਟੈ ਤੇਰੋ ਸਹਸਾ ਸੁਖ ਪਾਵਹਿ ਤੂੰ ਸੁਖਮਨਿ ਨਾਰੀ ॥	ਆਸਾ ੫, ੨੮, ੧*: ੨	-	੩੭੭
ਦੂਖ ਭ੍ਰਮੁ ਹਮਾਰਾ ਸਗਲ ਮਿਟਾਇਆ ॥	ਵਡ ੫, ੧, ੪ : ੨	-	੫੬੨
ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ ॥	ਰਾਮ ੩, ਅਨੰ, ੪੦ : ੩	-	੯੨੨
ਦੂਖ ਰੋਗ ਸਭਿ ਗਇਆ ਗਵਾਇ ॥	ਮਲਾ ੧, ੭, ੪ : ੩	-	੧੨੫੬
ਦੂਖ ਰੋਗ ਸੋਗ ਸਭਿ ਬਿਨਸੇ ਗੁਰ ਪੂਰੇ ਮਿਲਿ ਪਾਪ ਤਜਾਇਣ ॥	ਸੂਹੀ ੫, ੩੪, ੧*: ੨	-	੭੪੪
ਦੂਖ ਰੋਗ ਬਿਨਸੇ ਭੈ ਭਰਮ ॥	ਗਉ ੫, ਸੁਖ ੨੪, ੮ : ੭	-	੨੯੬
ਦੂਖ ਰੋਗ ਭਏ ਗਤੁ ਤਨ ਤੇ ਮਨੁ ਨਿਰਮਲੁ ਹਰਿ ਹਰਿ ਗੁਣ ਗਾਇ ॥	ਆਸਾ ੫, ੯, ੧ : ੧	-	੩੭੩
ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥	ਸਾਰ ੫, ੧੩, ੧ : ੧	-	੧੨੦੬
ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥	ਸਲੋ ੩, ੯ : ੧	-	੧੪੧੩
ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥	ਧਨਾ ੧, ੧, ੧ : ੨	-	੬੬੦
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥	ਆਸਾ ੫, ਛੰਤ ੧੧, ੩ : ੪	-	੪੬੦
ਦੂਖਾ ਤੇ ਸੁਖ ਊਪਜਹਿ ਸੂਖੀ ਹੋਵਹਿ ਦੂਖ ॥	ਪ੍ਰਭਾ ੧, ੨, ੩ : ੧	-	੧੩੨੮
ਦੂਖੀ ਉਪਜੈ ਦੂਖੀ ਬਿਨਸੈ ਕਿਆ ਲੈ ਆਇਆ ਕਿਆ ਲੈ ਜਾਹਾ ਹੇ ॥	ਮਾਰੂ ੧, ਸੋਲਾ ੧੨, ੧੨ : ੩	-	੧੦੩੩
ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ ॥	ਸੂਹੀ ੧, ਛੰਤ ੫, ੭ : ੩	-	੭੬੭
ਦੂਖੁ ਅੰਦੋਹੁ ਨਹੀ ਤਿਹਿ ਠਾਉ ॥	ਗਉ ਰਵਿ, ੨, ੧ : ੨	-	੩੪੫
ਦੂਖੁ ਅੰਧੇਰਾ ਸਗਲਾ ਜਾਇ ॥	ਗੋਂਡ ੫, ੧੬, ੧ : ੪	-	੮੬੭
ਦੂਖੁ ਅੰਧੇਰਾ ਘਰ ਤੇ ਮਿਟਿਓ ॥	ਗਉ ੫, ਅਸ ੧੩, ੭ : ੧	-	੨੪੧
ਦੂਖੁ ਅੰਧੇਰਾ ਮਨ ਤੇ ਜਾਇ ॥	ਰਾਮ ੫, ੩੪, ੨ : ੩	-	੮੯੩
ਦੂਖੁ ਸੰਤਾਪੁ ਨ ਲਗਈ ਜਿਸੁ ਹਰਿ ਕਾ ਨਾਮੁ ਅਧਾਰੁ ॥	ਸਿਰੀ ੫, ੭੬, ੩ : ੨	-	੪੪
ਦੂਖੁ ਗਇਆ ਸਭੁ ਰੋਗੁ ਗਇਆ ॥	ਰਾਮ ੫, ੨੫, ੧*: ੧	-	੮੯੦
ਦੂਖੁ ਗਇਆ ਸੁਖੁ ਆਇ ਸਮਾਣਾ ॥	ਵਡ ੧, ਛੰਤ ੨, ੨ : ੨	-	੫੬੬
ਦੂਖੁ ਘਣੋ ਦੋਹਾਗਣੀ ਕਿਉ ਥਿਰੁ ਰਹੈ ਸੁਹਾਗੁ ॥	ਸਿਰੀ ੧, ਅਸ ੮, ੧ : ੩	-	੫੭
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥	ਸਿਰੀ ੧, ਅਸ ੯, ੧ : ੩	-	੫੮
ਦੂਖੁ ਘਣੋ ਮਰੀਐ ਕਰਤਾਰਾ ॥	ਬਸੰ ੧, ਅਸ ੪, ੧ : ੩	-	੧੧੮੯
ਦੂਖੁ ਘਨੋ ਜਬ ਹੋਤੇ ਦੂਰਿ ॥	ਆਸਾ ੫, ੫੩, ੧ : ੧	-	੩੮੪
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥	ਬਿਲਾ ੫, ੫੦, ੧*: ੧	-	੮੧੩
ਦੂਖੁ ਦਰਦ ਤ੍ਰਿਸਨਾ ਬੁਝੈ ਨਾਨਕ ਨਾਮਿ ਸਮਾਉ ॥	ਗਉ ੫, ਬਾਅ, ੧੪ ਸ: ੨	-	੨੫੨
ਦੂਖੁ ਦਰਦੁ ਇਸੁ ਤਨ ਤੇ ਜਾਇ ॥	ਸੂਹੀ ੫, ੨੨, ੧*: ੨	-	੭੪੧
ਦੂਖੁ ਦਰਦੁ ਸਭੁ ਤਾ ਕਾ ਨਸੈ ॥	ਪ੍ਰਭਾ ੫, ੮, ੧ : ੪	-	੧੩੪੦
ਦੂਖੁ ਦਰਦੁ ਜਮੁ ਨੇੜਿ ਨ ਆਵੈ ॥	ਗਉ ੫, ੧੨੮, ੪ : ੧	-	੧੯੧

ਦੂਜੀ ਕਾਰੈ ਲਗਿ ਜਨਮੁ ਗਵਾਈਐ ॥	ਮਾਝ ੧, ਵਾਰ, ੧੪ : ੩	-	੧੪੪
ਦੂਜੀ ਛੋਡਿ ਕੁਵਾਟੜੀ ਇਕਸ ਸਉ ਚਿਤੁ ਲਾਇ ॥	ਸਲੋ ੫, ੧੬ : ੧	-	੧੪੨੬
ਦੂਜੀ ਜਾਇ ਨ ਸੁਝਈ ਕਿਥੈ ਕੂਕਣ ਜਾਉ ॥	ਮਾਝ ੫, ਦਿਨ ੧, ੪ : ੬	-	੧੩੭
ਦੂਜੀ ਦੁਰਮਤਿ ਅੰਨੀ ਬੋਲੀ ॥	ਮਾਰੂ ੧, ਸੋਲਾ ੩, ੧ : ੧	-	੧੦੨੨
ਦੂਜੀ ਦੁਰਮਤਿ ਆਖੈ ਦੋਇ ॥	ਗਉ ੧, ਅਸ ੫, ੨ : ੧	-	੨੨੩
ਦੂਜੀ ਦੁਰਮਤਿ ਸਬਦੇ ਖੋਈ ॥	ਮਾਰੂ ੩, ਸੋਲਾ ੮, ੭ : ੨	-	੧੦੫੧
ਦੂਜੀ ਦੁਰਮਤਿ ਕਾਰਜੁ ਨ ਹੋਵੈ ॥	ਮਾਰੂ ੩, ਸੋਲਾ ੧੪. ੮ : ੨	-	੧੦੫੮
ਦੂਜੀ ਦੁਰਮਤਿ ਦਰਦੁ ਨ ਜਾਇ ॥	ਬਿਲਾ ੧, ਅਸ ੨, ੩ : ੩	-	੮੩੨
ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ ॥	ਗਉ ੫, ਵਾਰ ੧੬ ਸ, ੫, ੨ : ੨	-	੩੨੨
ਦੂਜੀ ਬਾਤ ਨ ਧਰਈ ਕਾਨਾ ॥	ਗਉ ਕਬ, ਬਾਅ, ੯ : ੨	-	੩੪੦
ਦੂਜੀ ਮਾਇਆ ਜਗਤ ਚਿਤ ਵਾਸੁ ॥	ਗਉ ੧, ਅਸ ੫, ੧ : ੧	-	੨੨੩
ਦੂਜੇ ਤੇ ਜੇ ਏਕੋ ਜਾਣੈ ॥	ਬਿਲਾ ੩, ਵਾ ੨, ੩ : ੩	-	੮੪੨
ਦੂਜੇ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ ॥	ਸਾਰ ੪, ਵਾਰ ੨੪ ਸ, ੩, ੧ : ੨	-	੧੨੪੬
ਦੂਜੇ ਭਾਇ ਭਰਮਿ ਵਿਗੁਤੀ ਮਨਮੁਖਿ ਮੋਹੀ ਜਮਕਾਲਿ ॥	ਵਡ ੩, ਛੰਤ ੩, ੧ : ੫	-	੫੬੯
ਦੂਜੈ ਸਭੁ ਕੋ ਲਗਿ ਵਿਗੁਤਾ ਬਿਨੁ ਸਤਿਗੁਰ ਬੂਝ ਨ ਪਾਈ ॥	ਮਲਾ ੧, ਵਾਰ, ੨੦ : ੭	-	੧੨੮੭
ਦੂਜੈ ਕਿਨੈ ਸੁਖੁ ਨ ਪਾਇਓ ਪਿਰਾ ਜੀਉ ਬਿਖਿਆ ਲੋਭਿ ਲੁਭਾਏ ॥	ਗਉ ੩, ਛੰਤ ੫, ੩ : ੨	-	੨੪੬
ਦੂਜੈ ਦੂਜੀ ਤਰਫ ਹੈ ਕੂੜਿ ਮਿਲੈ ਨ ਮਿਲਿਆ ਜਾਇ ॥	ਮਲਾ ੧, ਵਾਰ, ੭ : ੨	-	੧੨੮੧
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੁਆਨੀ ਲਹਰੀ ਦੇਇ ॥	ਸਿਰੀ ੫, ਪਹ ੪, ੨ : ੧	-	੭੭
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥	ਸਿਰੀ ੧, ਪਹ ੨, ੨ : ੧	-	੭੫
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਮਨੁ ਲਾਗਾ ਦੂਜੈ ਭਾਇ ॥	ਸਿਰੀ ੪, ਪਹ ੩, ੨ : ੧	-	੭੬
ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥	ਸਿਰੀ ੧, ਪਹ ੧, ੨ : ੧	-	੭੫
ਦੂਜੈ ਪਾਥਰ ਧਰੀਐ ਪਾਉ ॥	ਗੂਜ ਨਾਮ, ੧, ੪ : ੨	-	੫੨੫
ਦੂਜੈ ਬਹੁਤੇ ਰਾਹ ਮਨ ਕੀਆ ਮਤੀ ਖਿੰਡੀਆ ॥	ਮਾਝ ੧, ਵਾਰ ੧੭ ਸ, ੧, ੧ : ੩	-	੧੪੫
ਦੂਜੈ ਭਰਮਿ ਭੁਲਾਇਆ ਹਉਮੈ ਦੁਖੁ ਪਾਹੀ ॥	ਮਾਰੂ ੩, ਵਾਰ, ੧੬ : ੨	-	੧੦੯੧
ਦੂਜੈ ਭਾਇ ਅਗਿਆਨੀ ਪੂਜਦੇ ਦਰਗਹ ਮਿਲੈ ਸਜਾਇ ॥	ਸਿਰੀ ੪, ਵਾਰ ੧੩ ਸ, ੩, ੨ : ੨	-	੮੮
ਦੂਜੈ ਭਾਇ ਅਗਿਆਨੁ ਦੁਹੇਲਾ ॥	ਗਉ ੧, ਅਸ ੧੨, ੪ : ੩	-	੨੨੬
ਦੂਜੈ ਭਾਇ ਅਤਿ ਦੁਖੁ ਲਗਾ ਮਰਿ ਜੰਮੈ ਆਵੈ ਜਾਇ ॥	ਵਡ ੪, ਵਾਰ ੧੫ ਸ, ੩, ੧ : ੨	-	੫੯੧
ਦੂਜੈ ਭਾਇ ਆਤਮ ਸੰਘਾਰਹਿ ॥	ਆਸਾ ੩, ੪੫, ੧ : ੨	-	੩੬੨
ਦੂਜੈ ਭਾਇ ਸਦਾ ਦੁਖੁ ਹੈ ਨਿਤ ਨੀਰੁ ਵਿਰੋਲੈ ॥	ਰਾਮ ੩, ਵਾਰ,.੧੭ : ੨	-	੯੫੫
ਦੂਜੈ ਭਾਇ ਸਦਾ ਦੁਖੁ ਪਾਏ ਤੂੰ ਗੁਣ ਭਰਮਿ ਭੁਲਾਇਦਾ ॥	ਮਾਰੂ ੩, ਸੋਲਾ ੨੨, ੪ : ੩	-	੧੦੬੬
ਦੂਜੈ ਭਾਇ ਸਭ ਪਰਜ ਵਿਗੋਈ ॥	ਧਨਾ ੩, ੪, ੧ : ੩	-	੬੬੪
ਦੂਜੈ ਭਾਇ ਸੁਖੁ ਪਾਏ ਨ ਕੋਈ ॥	ਮਾਝ ੩, ਅਸ ੨੩, ੬ : ੨	-	੧੨੩
ਦੂਜੈ ਭਾਇ ਸੁਤੇ ਕਬਹਿ ਨ ਜਾਗਹਿ ਮਾਇਆ ਮੋਹ ਪਿਆਰ ॥	ਗੂਜ ੩, ਵਾਰ ੧ ਸ, ੩, ੨ : ੨	-	੫੦੮
ਦੂਜੈ ਭਾਇ ਸੂਤੇ ਕਬਹੁ ਨ ਜਾਗਹਿ ਮਾਇਆ ਮੋਹ ਪਿਆਰ ॥	ਬਿਲਾ ੪, ਵਾਰ ੭ ਸ, ੩, ੩ : ੬	-	੮੫੨
ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥	ਸਿਰੀ ੪, ਵਾਰ ੯ ਸ, ੩, ੧ : ੨	-	੮੫
ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ ॥	ਵਡ ੩, ੪, ੨ : ੨	-	੫੫੯
ਦੂਜੈ ਭਾਇ ਕਾਰ ਕਮਾਵਣੀ ਨਿਤ ਤੋਟਾ ਸੈਸਾਰਾ ॥	ਮਾਰੂ ੧, ਅਸ ੧, ੫ : ੩	-	੧੦੦੯
ਦੂਜੈ ਭਾਇ ਕੋ ਨਾ ਮਿਲੈ ਫਿਰਿ ਫਿਰਿ ਆਵੈ ਜਾਇ ॥	ਸਿਰੀ ੩, ੩੬, ੨ : ੨	-	੨੭
ਦੂਜੈ ਭਾਇ ਘਣਾ ਦੁਖੁ ਆਗੈ ॥	ਮਾਰੂ ੩, ਸੋਲਾ ੯, ੮ : ੨	-	੧੦੫੨
ਦੂਜੈ ਭਾਇ ਜਗਤੁ ਪਰਬੋਧਦਾ ਨਾ ਬੂਝੈ ਬੀਚਾਰੁ ॥	ਸਿਰੀ ੪, ਵਾਰ ੧੦ ਸ, ੩, ੧ : ੩	-	੮੬
ਦੂਜੈ ਭਾਇ ਜਾਇ ਜਗੁ ਪਰਬੋਧੈ ਬਿਖੁ ਮਾਇਆ ਮੋਹ ਸੁਆਇ ॥	ਗੂਜ ੩. ਵਾਰ ੧੦ ਸ, ੩, ੨ : ੩	-	੫੧੨
ਦੂਜੈ ਭਾਇ ਜੇਤਾ ਪੜਹਿ ਪੜਤ ਗੁਣਤ ਸਦਾ ਦੁਖੁ ਹੋਈ ॥	ਗੂਜ ੩, ੭, ੧ : ੨	-	੪੯੨
ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ ॥	ਵਡ ੪, ਵਾਰ ੧੮ ਸ, ੩, ੧ : ੨	-	੫੯੩
ਦੂਜੈ ਭਾਇ ਦੁਸਟਾ ਕਾ ਵਾਸਾ ॥	ਮਾਰੂ ੩, ਸੋਲਾ ੨੪, ੧੧ : ੧	-	੧੦੬੮
ਦੂਜੈ ਭਾਇ ਦੁਸਟੁ ਆਤਮਾ ਓਹੁ ਤੇਰੀ ਸਰਕਾਰ ॥	ਸਿਰੀ ੩, ੬੩, ੨ : ੨	-	੩੮
ਦੂਜੈ ਭਾਇ ਦੁਖੁ ਹੋਇ ਮਨਮੁਖ ਜਮਿ ਜੋਹਿਆ ਜੀਉ ॥	ਧਨਾ ੪, ਛੰਤ ੧, ੪ : ੧	-	੬੯੦
ਦੂਜੈ ਭਾਇ ਦੁਖੁ ਹੋਇ ਮਨਮੁਖਿ ਜਮਿ ਜੋਹਿਆ ਜੀਉ ॥	ਧਨਾ ੪, ਛੰਤ ੧, ੪ : ੬	-	੬੯੦

ਦੂਜੈ ਭਾਇ ਦੁਖੁ ਪਾਇਆ ਸਭ ਜੋਹੀ ਜਮਕਾਲਿ ॥	ਸਿਰੀ ੪, ਵਾਰ ੭ ਸ. ੩, ੧ : ੨	-	੮੪
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥	ਸਿਰੀ ੩, ੫੧, ੪ : ੨	-	੩੩
ਦੂਜੈ ਭਾਇ ਦੈਤ ਸੰਘਾਰੇ ॥	ਗਉ ੧, ਅਸ ੯, ੮ : ੨	-	੨੨੫
ਦੂਜੈ ਭਾਇ ਨ ਸੇਵਿਆ ਜਾਇ ॥	ਗਉ ੩, ੩੨, ੩ : ੧	-	੧੬੧
ਦੂਜੈ ਭਾਇ ਨ ਲਾਗੈ ਕੋਇ ॥	ਆਸਾ ੩, ੪੪. ੧ : ੪	-	੩੬੨
ਦੂਜੈ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ ॥	ਸਾਰ ੪, ਵਾਰ ੩੧ ਸ, ੩, ੧ : ੨	-	੧੨੪੯
ਦੂਜੈ ਭਾਇ ਪਰਪੰਚਿ ਲਾਗੇ ॥	ਬਿਲਾ ੩, ਵਾ ੨, ੧ : ੩	-	੮੪੨
ਦੂਜੈ ਭਾਇ ਪੜਹਿ ਨਿਤ ਬਿਖਿਆ ਨਾਵਹੁ ਦਯਿ ਖੁਆਇਆ ॥	ਗੂਜ ੩, ਵਾਰ ੧੨ ਸ. ੩, ੨ : ੩	-	੫੧੩
ਦੂਜੈ ਭਾਇ ਪੜੈ ਨਹੀ ਬੂਝੈ ॥	ਮਾਝ ੩, ਅਸ ੩੦, ੩ : ੧	-	੧੨੭
ਦੂਜੈ ਭਾਇ ਫਾਥੇ ਜਮ ਜਾਲਾ ॥	ਭੈਰ ੩, ੨੦. ੧ : ੨	-	੧੧੩੩
ਦੂਜੈ ਭਾਇ ਫਿਰਹਿ ਹਉਮੈ ਕਰਮ ਕਮਾਏ ॥	ਆਸਾ ੩, ਛੰਤ ੭. ੯ : ੨	-	੪੪੧
ਦੂਜੈ ਭਾਇ ਫਿਰੈ ਦੇਵਾਨੀ ॥	ਮਾਰੂ ੩, ਸੋਲਾ ੪, ੧੨ : ੧	-	੧੦੪੭
ਦੂਜੈ ਭਾਇ ਬਹੁਤੁ ਘਰ ਗਾਲੇ ॥	ਭੈਰ ੫, ੧੨, ੪ : ੩	-	੧੧੬੦
ਦੂਜੈ ਭਾਇ ਬਹੁਤੁ ਦੁਖੁ ਲਾਗਾ ਜਲਤਾ ਕਰੇ ਪੁਕਾਰ ॥	ਵਡ ੪, ਵਾਰ ੨੧ ਸ, ੩, ੨ : ੨	-	੫੯੪
ਦੂਜੈ ਭਾਇ ਬਾਧਾ ਜਮ ਫਾਸੀ ॥	ਮਾਰੂ ੩, ਸੋਲਾ ੪, ੧ : ੨	-	੧੦੪੭
ਦੂਜੈ ਭਾਇ ਬਿਰਥਾ ਜਨਮੁ ਗਵਾਏ ॥	ਮਾਝ ੩, ਅਸ ੨੪, ੬ : ੨	-	੧੨੪
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥	ਬਿਲਾ ੪, ਵਾਰ ੨ ਸ. ੩, ੧ : ੧	-	੮੪੯
ਦੂਜੈ ਭਾਇ ਭਰੰਮਿਆ ਅੰਮ੍ਰਿਤ ਜਲੁ ਪਲੈ ਨ ਪਾਇ ॥	ਮਲਾ ੧, ਵਾਰ ੧੫ ਸ, ੩, ੨ : ੨	-	੧੨੮੪
ਦੂਜੈ ਭਾਇ ਭਰਮਿ ਭੁਲਾਇਆ ॥	ਮਾਰੂ ੩, ਸੋਲਾ ੨੧, ੧੨ : ੨	-	੧੦੬੫
ਦੂਜੈ ਭਾਇ ਭਰਮਿ ਭੁਲਾਨਾ ॥	ਗਉ ੩, ੨੬, ੧ : ੨	-	੧੫੯
ਦੂਜੈ ਭਾਇ ਭਵਹਿ ਬਿਖੁ ਮਾਇਆ ॥	ਆਸਾ ੪, ੫੫, ੩ : ੧	-	੩੬੬
ਦੂਜੈ ਭਾਇ ਮਹਾ ਦੁਖੁ ਪਾਵਹਿ ॥	ਮਾਝ ੩, ਅਸ ੩੧, ੧ : ੨	-	੧੨੮
ਦੂਜੈ ਭਾਇ ਮਨਮੁਖਿ ਦੁਖੁ ਪਾਇਆ ॥	ਮਲਾ ੩, ੧੧, ੩ : ੪	-	੧੨੬੧
ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥	ਮਾਝ ੩, ਅਸ ੧੩. ੨ : ੨	-	੧੧੬
ਦੂਜੈ ਭਾਇ ਮੁਠੀ ਜੀਉ ਬਿਨੁ ਗੁਰ ਸਬਦ ਕਰਾਰੇ ॥	ਗਉ ੩, ਛੰਤ ੧, ੩ : ੨	-	੨੪੪
ਦੂਜੈ ਭਾਇ ਲਗਾ ਦੁਖੁ ਪਾਏ ॥	ਮਾਰੂ ੩, ਸੋਲਾ ੨੨, ੭ : ੨	-	੧੦੬੬
ਦੂਜੈ ਭਾਇ ਲਗੇ ਸਜਣ ਨ ਆਖੀਅਹਿ ਜਿ ਅਭਿਮਾਨੁ ਕਰਹਿ ਵੇਕਾਰ ॥	ਸੋਰ ੪, ਵਾਰ ੩ ਸ, ੩, ੨ : ੩	-	੬੪੩
ਦੂਜੈ ਭਾਇ ਲਗੇ ਦੁਖੁ ਪਾਇਆ ॥	ਆਸਾ ੩, ੪੪, ੧ : ੧	-	੩੬੨
ਦੂਜੈ ਭਾਇ ਲਗੇ ਪਛੁਤਾਣੇ ॥	ਬਿਲਾ ੧, ਥਿਤੀ, ੨ : ੧	-	੮੩੯
ਦੂਜੈ ਭਾਵੀ ਨਾਨਕਾ ਵਹਣਿ ਲੁੜੰਦੜੀ ਜਾਇ ॥	ਸਲੋ ੫, ੧੬ : ੨	-	੧੪੨੬
ਦੂਜੈ ਮਾਇ ਬਾਪ ਕੀ ਸੁਧਿ ॥	ਮਾਝ ੧, ਵਾਰ ੧ ਸ, ੧, ੨ : ੨	-	੧੩੭
ਦੂਜੈ ਮੁਠੀ ਰੋਵੈ ਧਾਹੀ ॥	ਮਾਝ ੩, ਅਸ ੨੯, ੬ : ੨	-	੧੨੭
ਦੂਜੈ ਲਗੀ ਭਰਮਿ ਭੁਲਾਵੈ ॥	ਆਸਾ ੩, ੪੭, ੧ : ੩	-	੩੬੩
ਦੂਜੈ ਲਗੇ ਪਚਿ ਮੁਏ ਮੂਰਖ ਅੰਧ ਗਵਾਰ ॥	ਸਿਰੀ ੪, ਵਾਰ ੮ ਸ, ੩, ੨ : ੩	-	੮੫
ਦੂਜੈ ਲਾਗਾ ਸਭੁ ਜਗੁ ਕਾਚਾ ॥	ਮਾਰੂ ੩, ਸੋਲਾ ੬, ੧ : ੨	-	੧੦੪੯
ਦੂਜੈ ਲਾਗਿ ਜਗੁ ਖਪਿ ਖਪਿ ਮੂਆ ॥	ਮਾਝ ੩, ਅਸ ੭, ੬ : ੨	-	੧੧੩
ਦੂਜੈ ਲਾਗੀ ਫਿਰਿ ਪਛੋਤਾਣੀ ॥	ਮਾਝ ੩, ਅਸ ੩੩, ੪ : ੨	-	੧੨੯
ਦੂਜੈ ਲਾਗੀ ਭਰਮਿ ਭੁਲਾਣੀ ॥	ਮਾਝ ੩, ਅਸ ੨, ੫ : ੨	-	੧੧੦
ਦੂਜੈ ਲਾਗੀ ਮਹਲੁ ਨ ਪਾਏ ॥	ਮਾਝ ੩, ਅਸ ੫, ੨ : ੨	-	੧੧੧
ਦੂਜੈ ਲਾਗੇ ਜਨਮੁ ਗਵਾਇਆ ਬਿਨੁ ਬੂਝੇ ਦੁਖੁ ਪਾਇਦਾ ॥	ਮਾਰੂ ੩, ਸੋਲਾ ੨੨, ੯ : ੩	-	੧੦੬੬
ਦੂਜੈ ਲਾਗੇ ਮਨਮੁਖਿ ਰੋਇ ॥	ਮਾਰੂ ੩, ਸੋਲਾ ੬, ੬ : ੨	-	੧੦੪੯
ਦੂਜੈ ਲੋਕੀ ਬਹੁਤੁ ਦੁਖੁ ਪਾਇਆ ॥	ਬਸੰ ੩, ੪, ੧ : ੩	-	੧੧੭੩
ਦੂਣ ਚਉਣੀ ਦੇ ਵਡਿਆਈ ਸੋਭਾ ਨੀਤਾ ਨੀਤ ॥	ਸੋਰ ੫, ੩੭, ੧*: ੨	-	੬੧੮
ਦੂਣਿ ਨ ਪਰਈ ਫੰਕ ਬਿਚਾਰੈ ॥	ਗਉ ਕਬ, ਬਾਅ, ੨੮ : ੩	-	੩੪੧
ਦੂਣੀ ਚਉਣੀ ਕਰਾਮਾਤਿ ਸਚੇ ਕਾ ਸਚਾ ਢੋਆ ॥	ਰਾਮ ਬਸ, ਵਾਰ, ੮ : ੮	-	੯੬੮
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥	ਆਸਾ ੫, ਛੰਤ ੧੨, ੨ : ੨	-	੪੬੦
ਦੂਤ ਦੁਸਟ ਤਿਸੁ ਪੋਹਤ ਨਾਹਿ ॥	ਗੋਂਡ ੫, ੨੦, ੨ : ੨	-	੮੬੮

ਦੂਤ ਦੁਸਮਣ ਸਭਿ ਸਜਣ ਹੋਏ ਏਕੋ ਸੁਆਮੀ ਆਹਿਆ ਜੀਉ ॥	ਮਾਝ ੫, ੪੩, ੨ : ੩	-	੧੦੭
ਦੂਤ ਦੁਸਮਨ ਸਭਿ ਤੁਝ ਤੇ ਨਿਵਰਹਿ ਪ੍ਰਗਟ ਪ੍ਰਤਾਪੁ ਤੁਮਾਰਾ ॥	ਧਨਾ ੫, ੪੪, ੧ : ੧	-	੬੮੧
ਦੂਤਨ ਸੰਗਰੀਆ ॥	ਬਿਹਾ ੫, ੧, ੧ : ੧	-	੫੩੭
ਦੂਤ ਲਗੇ ਫਿਰਿ ਚਾਕਰੀ ਸਤਿਗੁਰ ਕਾ ਵੇਸਾਹੁ ॥	ਸਿਰੀ ੧, ੧੧, ੧ : ੨	-	੧੮
ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ ॥	ਆਸਾ ੧, ਅਸ ੧੧, ੪ : ੨	-	੪੧੭
ਦੂਤੁ ਨ ਲਾਗਿ ਸਕੈ ਗੁਨ ਗਾਇ ॥	ਆਸਾ ੧, ਅਸ ੯, ੨ : ੪	-	੪੧੬
ਦੂਧਹਿ ਦੁਹਿ ਜਬ ਮਟੁਕੀ ਭਰੀ ॥	ਭੈਰ ਨਾਮ, ੧੦, ੨੦ : ੧	-	੧੧੬੬
ਦੂਧੁ ਕਟੋਰੈ ਗਡਵੈ ਪਾਨੀ ॥	ਭੈਰ ਨਾਮ, ੩, ੧ : ੧	-	੧੧੬੩
ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥	ਸੂਹੀ ੧, ੧, ੧ : ੨	-	੭੨੮
ਦੂਧੁ ਕਰਮੁ ਸੰਤੋਖੁ ਘੀਉ ਕਰਿ ਐਸਾ ਮਾਂਗਉ ਦਾਨੁ ॥	ਪ੍ਰਭਾ ੧, ੭, ੩ : ੨	-	੧੩੨੯
ਦੂਧੁ ਤ ਬਛਰੈ ਥਨਹੁ ਬਿਟਾਰਿਓ ॥	ਗੂਜ ਰਵਿ, ੧, ੧ : ੧	-	੫੨੫
ਦੂਧੁ ਪੀਉ ਗੋਬਿੰਦੇ ਰਾਇ ॥	ਭੈਰ ਨਾਮ, ੩, ੧*: ੧	-	੧੧੬੩
ਦੂਧੁ ਪੀਉ ਮੇਰੋ ਮਨੁ ਪਤੀਆਇ ॥	ਭੈਰ ਨਾਮ, ੩, ੧*: ੨	-	੧੧੬੩
ਦੂਧੁ ਪੀਆਇ ਭਗਤੁ ਘਰਿ ਗਇਆ ॥	ਭੈਰ ਨਾਮ, ੩, ੪ : ੧	-	੧੧੬੩
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥	ਦੇਵ ੫, ੩੭, ੧ : ੨	-	੫੩੫
ਦੂਰਬਾ ਪਰੂਰਉ ਅੰਗਰੈ ਗੁਰ ਨਾਨਕ ਜਸੁ ਗਾਇਓ ॥	ਸਵ ੧, ਕਲੵ, ੧੦ : ੫	-	੧੩੯੦
ਦੂਰਿ ਗਵਨੁ ਸਿਰ ਊਪਰਿ ਮਰਨਾ ॥	ਸੂਹੀ ਰਵਿ, ੨, ੧ : ੪	-	੭੯੩
ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥	ਬਸੰ ੧, ਅਸ ੩, ੧ : ੩	-	੧੧੮੮
ਦੂਰਿ ਨ ਹੋਈ ਕਤਹੂ ਜਾਈਐ ॥	ਆਸਾ ੫, ੯੯, ੪ : ੧	-	੩੯੫
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥	ਤੁਖਾ ੧, ਬਾਰਾ, ੬ : ੫	-	੧੧੦੮
ਦੂਰਿ ਨ ਨੇਰੈ ਸਭ ਕੈ ਸੰਗਾ ॥	ਗਉ ੫, ਅਸ ੧, ੮ : ੩	-	੨੩੬
ਦੂਰਿ ਨਾਹੀ ਦੇਖਹੁ ਕਰਿ ਨੰਦਰਿ ॥	ਮਾਰੂ ੧, ਸੋਲਾ ੬, ੧੨ : ੨	-	੧੦੨੬
ਦੂਰਿ ਨਾਹੀ ਮੇਰੋ ਪ੍ਰਭੁ ਪਿਆਰਾ ॥	ਸਾਰ ੧, ੩, ੧*: ੧	-	੧੧੯੭
ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥	ਧਨਾ ੫, ੩, ੩ : ੨	-	੬੭੧
ਦੂਰਿ ਬਤਾਵਤ ਪਾਇਆ ਨੀਰਾ ॥	ਗਉ ਕਬ, ਥਿਤੀ, ੧੨ : ੪	-	੩੪੪
ਦੂਰਿ ਭਈ ਜਪਿ ਨਾਮੁ ਮੁਰਾਰੀ ॥	ਸੂਹੀ ੫, ੨੮, ੩ : ੨	-	੭੪੨
ਦੂਰਿ ਰਹੀ ਉਹ ਜਨ ਤੇ ਬਾਟ ॥	ਆਸਾ ੫, ੯੧, ੨ : ੨	-	੩੯੩
ਦੂੜਾ ਆਇਓਹਿ ਜਮਹਿ ਤਣਾ ॥	ਸਿਰੀ ਤ੍ਰਿਲੋ, ੨, ੧*: ੧	-	੯੨
ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥	ਬਿਲਾ ੫, ੫੧, ੧*: ੨	-	੮੧੩
ਦੇਉ ਜਬਾਬੁ ਹੋਇ ਬਜਗਾਰੀ ॥	ਭੈਰ ਕਬ, ੧੫, ੪ : ੨	-	੧੧੬੧
ਦੇਉ ਨ ਦੇਹੁਰਾ ਗਊ ਗਾਇਤ੍ਰੀ ॥	ਮਾਰੂ ੧, ਸੋਲ੍ਹਾ ੧੫, ੧੦ : ੨	-	੧੦੩੬
ਦੇਇ ਅਹਾਰੁ ਅਗਨਿ ਮਹਿ ਰਾਖੈ ਐਸਾ ਖਸਮੁ ਹਮਾਰਾ ॥	ਆਸਾ ਧੰਨਾ, ੩, ੧ : ੨	-	੪੮੮
ਦੇਇ ਕਿਵਾੜ ਅਨਿਕ ਪੜਦੇ ਮਹਿ ਪਰ ਦਾਰਾ ਸੰਗਿ ਫਾਕੈ ॥	ਸੋਰ ੫, ੨੬, ੩ : ੧	-	੬੧੬
ਦੇਇ ਬੁਝਾਰਤ ਸਾਰਤਾ ਸੇ ਅਖੀ ਡਿਠੜਿਆ ॥	ਗਉ ੫, ੧੬੯*, ੨ : ੧	-	੨੧੭
ਦੇਇ ਮੁਹਾਰ ਲਗਾਮੁ ਪਹਿਰਾਵਉ ॥	ਗਉ ਕਬ, ੩੧, ੧ : ੧	-	੩੨੯
ਦੇਸੰਤਰੁ ਭਵੈ ਦੂਜੈ ਭਾਇ ਖੁਆਏ ॥	ਮਾਝ ੩, ਅਸ ੨੪, ੪ : ੨	-	੧੨੩
ਦੇਸ ਦਿਸੰਤਰ ਭਵਿ ਥਕੇ ਤੁਧੁ ਅੰਦਰਿ ਆਪੁ ਲੁਕਾਇਆ ॥	ਮਲਾ ੧, ਵਾਰ, ੨੫ : ੪	-	੧੨੯੦
ਦੇਸ ਦਿਸੰਤਰ ਮੈ ਸਗਲੇ ਝਾਗੇ ॥	ਸੂਹੀ ੫, ੫, ੩ : ੨	-	੭੩੭
ਦੇਸ ਮੇਰੇ ਬੇਅੰਤ ਅਪੂਛੇ ॥	ਭੈਰ ੫, ੨੨, ੨ : ੨	-	੧੧੪੧
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥	ਬਿਹਾ ੫, ੯, ੧ : ੪	-	੫੪੭
ਦੇ ਸਾਬੂਣੁ ਲਈਐ ਓਹੁ ਧੋਇ ॥	ਜਪੁ ੧, ੨੦ : ੪	-	੪
ਦੇਸਿ ਪਰਦੇਸਿ ਧਨੁ ਚੋਰਾਇ ਆਣਿ ਮੁਹਿ ਪਾਇਆ ॥	ਸਾਰ ੪, ਵਾਰ, ੩੨ : ੩	-	੧੨੪੯
ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ ॥	ਸੂਹੀ ੩, ਅਸ ੩, ੧੦ : ੧	-	੭੫੫
ਦੇਸੁ ਕਮਾਵਨ ਧਨ ਜੋਰਨ ਕੀ ਮਨਸਾ ਬੀਚੇ ਨਿਕਸੇ ਸਾਸ ॥	ਗੂਜ ੫, ੫, ੨ : ੧	-	੪੯੬
ਦੇਸੁ ਛੋਡਿ ਪਰਦੇਸਹਿ ਧਾਇਆ ॥	ਪ੍ਰਭਾ ੫, ਅਸ ੨, ੪ : ੩	-	੧੩੪੮
ਦੇਹ ਅੰਧਾਰੀ ਅੰਧ ਸੁੰਞੀ ਨਾਮ ਵਿਹੂਣੀਆ ॥	ਵਡ ੫, ਛੰਤ ੨, ੩ ਸ: ੧	-	੫੭੭
ਦੇਹ ਅੰਧਾਰੀ ਅੰਧੁ ਸੁੰਞੀ ਨਾਮ ਵਿਹੂਣੀਆ ॥	ਮਾਰੂ ੫, ਵਾਰ ੧੬ ਸ, ੫, ੨ : ੧	-	੧੦੯੯

ਦੇਹ ਸੰਜੋਗੀ ਕਰਮ ਅਭਿਆਸਾ ॥	ਮਾਰੂ ੧, ਸੋਲਾ ੧੭, ੧੪ : ੨	-	੧੦੩੮
ਦੇਹ ਸਰੀਰਿ ਸੁਖੁ ਹੋਵੈ ਸਬਦਿ ਹਰਿ ਨਾਇ ॥	ਵਡ ੩, ੭, ੩ : ੧	-	੫੬੦
ਦੇਹ ਕੰਚਨ ਜੀਨੁ ਸੁਵਿਨਾ ਰਾਮ ॥	ਵਡ ੪, ਘੋੜੀ ੨, ੨ : ੧	-	੫੭੬
ਦੇਹ ਕੰਚਨ ਵੇ ਵੰਨੀਆ ਇਨਿ ਹਉਮੈ ਮਾਰਿ ਵਿਗੁਤੀਆ ॥	ਸੂਹੀ ੪, ਛੰਤ ੬, ੧ : ੨	-	੭੭੬
ਦੇਹ ਗੇਹੁ ਤ੍ਰਿਅ ਸਨੇਹੁ ਚਿਤ ਬਿਲਾਸੁ ਜਗਤ ਏਹੁ ਚਰਨ ਕਮਲ ਸਦਾ ਸੇਉ ਦ੍ਰਿੜਤਾ ਕਰੁ ਮਤਿ ਜੀਉ ॥	ਸਵ ੪, ਗਯੰ, ੧੦ : ੪	-	੧੪੦੩
ਦੇਹ ਘੋੜੀ ਜੀ ਜਿਤੁ ਹਰਿ ਪਾਇਆ ਰਾਮ ॥	ਵਡ ੪, ਘੋੜੀ ੨, ੪ : ੧	-	੫੭੬
ਦੇਹ ਛਿਜੰਦੜੀ ਊਣ ਮਝੂਣਾ ਗੁਰਿ ਸਜਣਿ ਜੀਉ ਧਰਾਇਆ ॥	ਰਾਮ ੫, ਵਾਰ ੧੬ ਸ, ੫, ੨ : ੧	-	੯੬੪
ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥	ਵਡ ੪, ਘੋੜੀ ੧, ੧ : ੧	-	੫੭੫
ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥	ਵਡ ੪, ਘੋੜੀ ੨, ੧ : ੧	-	੫੭੫
ਦੇਹਧਾਰ ਅਰੁ ਦੇਵਾ ਡਰਪਹਿ ਸਿਧ ਸਾਧਿਕ ਡਰਿ ਮੁਇਆ ॥	ਮਾਰੂ ੫, ੧, ੨ : ੧	-	੯੯੮
ਦੇਹ ਨ ਗੇਹ ਨ ਨੇਹ ਨ ਨੀਤਾ ਮਾਇਆ ਮਤ ਕਹਾ ਲਉ ਗਾਰਹੁ ॥	ਸਮੁ ੫, ੫*: ੧	-	੧੩੮੮
ਦੇਹ ਨ ਨਾਉ ਨ ਹੋਵੈ ਜਾਤਿ ॥	ਮਲਾ ੧, ੮, ੨ : ੩	-	੧੨੫੭
ਦੇਹ ਨਿਮਾਣੀ ਲਿਵੈ ਬਾਝਹੁ ਕਿਆ ਕਰੇ ਵੇਚਾਰੀਆ ॥	ਰਾਮ ੩, ਅਨੰ, ੬ : ੨	-	੯੧੭
ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥	ਵਡ ੪, ਘੋੜੀ ੧, ੨ : ੧	-	੫੭੫
ਦੇਹ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ॥	ਮਾਰੂ ੫, ਸੋਲਾ ੧੨, ੨ : ੩	-	੧੦੮੩
ਦੇਹਿ ਅਧਾਰੁ ਸਰਬ ਕਉ ਠਾਕੁਰ ਜੀਅ ਪ੍ਰਾਨ ਸੁਖਦਾਤੇ ॥	ਸਾਰ ੫, ੨੬, ੧ : ੨	-	੧੨੦੯
ਦੇਹਿ ਅਭੈ ਪਦੁ ਮਾਂਗਉ ਦਾਨ ॥	ਭੈਰ ਕਬ, ਅਸ ੨, ੮ : ੪	-	੧੧੬੩
ਦੇਹਿ ਤ ਜਾਪੀ ਆਦਿ ਮੰਤੁ ॥	ਬਸੰ ੩, ੧੩, ੧ : ੨	-	੧੧੭੬
ਦੇਹਿ ਦਾਨੁ ਸੰਤੋਖੀਆ ਸਚਾ ਨਾਮੁ ਮਿਲੈ ਆਧਾਰੁ ॥	ਮਲਾ ੧, ਵਾਰ, ੧੯ : ੮	-	੧੨੮੬
ਦੇਹਿ ਦਾਨੁ ਸਭਸੈ ਜੰਤ ਲੋਐ ॥	ਮਾਰੂ ੫, ਸੋਲਾ ੩, ੮ : ੨	-	੧੦੭੪
ਦੇਹਿ ਦਾਨੁ ਨਾਨਕੁ ਜਨੁ ਮਾਗੈ ਸਦਾ ਸਦਾ ਹਰਿ ਧਿਆਈ ਜੀਉ ॥	ਮਾਝ ੫, ੪੫, ੪ : ੩	-	੧੦੭
ਦੇਹਿ ਦੇਹਿ ਆਖੈ ਸਭੁ ਕੋਈ ਜੈ ਭਾਵੈ ਤੈ ਦੇਇ ॥	ਰਾਮ ੧, ਓਅੰ, ੩੦ : ੭	-	੯੩੩
ਦੇਹਿ ਨਾਮੁ ਅਪਨਾ ਜਪਉ ਸੁਆਮੀ ਹਰਿ ਦਰਸ ਪੇਖੇ ਜੀਜੀਐ ॥	ਬਿਹਾ ੫, ੬, ੧ : ੪	-	੫੪੫
ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ ॥	ਰਾਮ ੫, ਵਾਰ ੩ ਸ, ੫, ੨ : ੨	-	੯੫੮
ਦੇਹਿ ਨਾਮੁ ਕਰਿ ਅਪਨੇ ਚੇਰੇ ॥	ਸੂਹੀ ੫, ੨੪, ੧*: ੨	-	੭੪੨
ਦੇਹਿ ਬਿਮਲ ਮਤਿ ਸਦਾ ਸਰੀਰਾ ॥	ਆਸਾ ਕਬ, ੧੨, ੪ : ੧	-	੪੭੮
ਦੇਹਿ ਭਗਤਿ ਪੂਰਨ ਅਵਿਨਾਸੀ ਹਉ ਤੁਝ ਕਉ ਬਲਿਹਾਰਿਆ ॥	ਰਾਮ ੧, ੬, ੧*: ੨	-	੮੭੮
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥	ਤਿਲੰ ਨਾਮ, ੨, ੨ : ੨	-	੭੨੭
ਦੇਹੀ ਅੰਦਰਿ ਨਾਮੁ ਨਿਵਾਸੀ ॥	ਮਾਰੂ ੧, ਸੋਲਾ ੬, ੧੩ : ੧	-	੧੦੨੬
ਦੇਹੀ ਅੰਦਰਿ ਵਸਤੁ ਅਪਾਰਾ ॥	ਮਾਰੂ ੩, ਸੋਲਾ ੧੩, ੫ : ੧	-	੧੦੫੬
ਦੇਹੀ ਹੋਵਗਿ ਖਾਕੁ ਪਵਣੁ ਉਡਾਈਐ ॥	ਸੂਹੀ ੧, ਅਸ ੪, ੪ : ੧	-	੭੫੨
ਦੇਹੀ ਕਾਚੀ ਕਾਗਦ ਮਿਕਦਾਰਾ ॥	ਮਾਰੂ ੩, ਸੋਲਾ ੫, ੪ : ੧	-	੧੦੪੮
ਦੇਹੀ ਕਾਚੀ ਪਉਣੁ ਵਜਾਏ ਗੁਰਮੁਖਿ ਅੰਮ੍ਰਿਤੁ ਪਾਈ ॥	ਮਲਾ ੩, ੮, ੩ : ੨	-	੧੨੬੦
ਦੇਹੀ ਕਿਸ ਕੀ ਬਾਪੁਰੀ ਪਵਿਤ੍ਰੁ ਹੋਇਗੋ ਗ੍ਰਾਮੁ ॥	ਸਲੋ ਕਬ, ੧੧੦ : ੨	-	੧੩੭੦
ਦੇਹੀ ਗਾਵਾ ਜੀਉ ਧਰ ਮਹਤਉ ਬਸਹਿ ਪੰਚ ਕਿਰਸਾਨਾ ॥	ਮਾਰੂ ਕਬ, ੭, ੧ : ੧	-	੧੧੦੪
ਦੇਹੀ ਗੁਪਤ ਬਿਦੇਹੀ ਦੀਸੈ ॥	ਰਾਮ ੫, ੫੪, ੩ : ੧	-	੯੦੦
ਦੇਹੀ ਜਾਤਿ ਨ ਆਗੈ ਜਾਏ ॥	ਮਾਝ ੩, ਅਸ ੫, ੩ : ੧	-	੧੧੨
ਦੇਹੀ ਧੋਇ ਨ ਉਤਰੈ ਮੈਲੁ ॥	ਰਾਮ ੫, ੩੩, ੩ : ੧	-	੮੯੩
ਦੇਹੀ ਧੋਵੈ ਚਕ੍ਰ ਬਣਾਏ ਮਾਇਆ ਨੋ ਬਹੁ ਧਾਵੈ ॥	ਰਾਮ ੫, ਵਾਰ ੭ ਸ, ੫, ੧ : ੨	-	੯੬੦
ਦੇਹੀ ਨਗਰਿ ਕੋਟਿ ਪੰਚ ਚੋਰ ਵਟਵਾਰੇ ਤਿਨ ਕਾ ਥਾਉ ਥੇਹੁ ਗਵਾਇਆ ॥	ਤੁਖਾ ੪, ਛੰਤ ੪, ੬ : ੪	-	੧੧੧੭
ਦੇਹੀ ਨਗਰਿ ਤਸਕਰ ਪੰਚ ਧਾਤੂ ਗੁਰ ਸਬਦੀ ਹਰਿ ਕਾਢੇ ਮਾਰਿ ॥	ਭੈਰ ੪, ੫, ੧*: ੨	-	੧੧੩੫
ਦੇਹੀ ਨਗਰੀ ਊਤਮ ਥਾਨਾ ॥	ਮਾਰੂ ੧, ਸੋਲਾ ੧੯, ੩ : ੧	-	੧੦੩੯
ਦੇਹੀ ਨਗਰੀ ਨਉ ਦਰਵਾਜੇ ॥	ਮਾਰੂ ੧, ਸੋਲਾ ੧੯, ੪ : ੧	-	੧੦੩੯
ਦੇਹੀ ਨਗਰੀ ਨਉ ਦਰਵਾਜੇ ਸੋ ਦਸਵਾ ਗੁਪਤੁ ਰਹਾਤਾ ਹੇ ॥	ਮਾਰੂ ੧, ਸੋਲਾ ੧੧, ੪ : ੩	-	੧੦੩੧
ਦੇਹੀ ਨੋ ਸਬਦੁ ਸੀਗਾਰੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥	ਮਾਰੂ ੩, ਵਾਰ ੧੭ ਸ, ੩, ੨ : ੬	-	੧੦੯੨
ਦੇਹੀ ਭਸਮ ਰੁਲਾਇ ਨ ਜਾਪੀ ਕਹ ਗਇਆ ॥	ਸੂਹੀ ੧, ਅਸ ੫, ੬ : ੧	-	੭੫੩

ਦੇਹੀ ਮਹਜਿਦਿ ਮਨੁ ਮਉਲਾਨਾ ਸਹਜ ਨਿਵਾਜ ਗੁਜਾਰੈ ॥	ਭੈਰ ਨਾਮ, ੧, ੩ : ੧	-	੧੧੬੭
ਦੇਹੀ ਮਹਿ ਇਸ ਕਾ ਬਿਸ੍ਰਾਮੁ ॥	ਗਉ ੫, ਸੁਖ ੨੩, ੧ : ੬	-	੨੯੩
ਦੇਹੀ ਮਹਿ ਜੋ ਰਹੈ ਅਲਿਪਤਾ ਤਿਸੁ ਜਨ ਕੀ ਪੂਰਨ ਘਾਲੀਐ ॥	ਮਾਰੂ ੫, ਅਸ ੭, ੨ : ੩	-	੧੦੧੯
ਦੇਹੀ ਮਾਟੀ ਬੋਲੈ ਪਉਣੁ ॥	ਗਉ ੧, ੪, ੨ : ੧	-	੧੫੨
ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ ॥	ਸਲੋ ਫਰ, ੭੮ : ੨	-	੧੩੮੨
ਦੇਹੁ ਸਜਣ ਅਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥	ਗਉ ੧, ਸੋਹ ੧, ੩ : ੨	-	੧੨
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ ॥	ਗਉ ੧, ੨੦, ੩ : ੨	-	੧੫੭
ਦੇਹੁ ਸੰਦੇਸਰੋ ਕਹੀਅਉ ਪ੍ਰਿਅ ਕਹੀਅਉ ॥	ਜੈਤ ੫, ੨, ੧*: ੧	-	੭੦੦
ਦੇਹੁ ਸਦੇਸਾ ਪ੍ਰਭ ਜੀਉ ਕੈਸਾ ਕਹ ਮੋਹਨ ਪਰਵੇਸਾ ॥	ਸਾਰ ੫, ਛੰਤ ੧, ੩ : ੩	-	੧੨੩੭
ਦੇਹੁ ਸੁਮਤਿ ਸਦਾ ਗੁਣ ਗਾਵਾ ਮੇਰੇ ਠਾਕੁਰ ਅਗਮ ਅਪਾਰ ॥	ਆਸਾ ੫, ੩੭, ੧*: ੨	-	੩੭੯
ਦੇਹੁ ਦਰਸੁ ਸੁਖਦਾਤਿਆ ਮੈ ਗਲਿ ਵਿਚਿ ਲੈਹੁ ਮਿਲਾਇ ਜੀਉ ॥	ਸਿਰੀ ੫, ਅਸ ੨੯, ੧੫ : ੩	-	੭੪
ਦੇਹੁ ਦਰਸੁ ਜਿਤੁ ਮਨੁ ਤ੍ਰਿਪਤਾਸੈ ਹਰਿ ਕੀਰਤਨਿ ਮਨੁ ਠਹਰਾਇਦਾ ॥	ਮਾਰੂ ੫, ਸੋਲਾ ੫, ੯ : ੩	-	੧੦੭੬
ਦੇਹੁ ਦਰਸੁ ਨਾਨਕ ਬਲਿਹਾਰੀ ਜੀਅੜਾ ਬਲਿ ਬਲਿ ਕੀਨਾ ॥	ਤੁਖਾ ੫, ਛੰਤ, ੧ : ੬	-	੧੧੧੭
ਦੇਹੁ ਦਰਸੁ ਨੈਨ ਪੇਖਉ ਜਨ ਨਾਨਕ ਨਾਮ ਮਿਸਟ ਲਾਗੇ ॥	ਸਾਰ ੫, ੧੩੧, ੨ : ੭	-	੧੨੨੯
ਦੇਹੁ ਦਰਸੁ ਮਨਿ ਚਾਉ ਭਗਤਿ ਇਹੁ ਮਨੁ ਠਹਰਾਵੈ ॥	ਸਮੁ ੫, ੯ : ੪	-	੧੩੮੭
ਦੇਹੁ ਦਰਸੁ ਮਨਿ ਚਾਉ ਲਹਿ ਜਾਹਿ ਵਿਸੂਰੀਐ ॥	ਜੈਤ ੫, ਵਾਰ, ੧੩ : ੩	-	੭੦੮
ਦੇਹੁ ਪ੍ਰੀਤਿ ਸਾਧੂ ਸੰਗਿ ਸੁਆਮੀ ਹਰਿ ਗੁਨ ਰਸਨ ਬਖਾਨ ॥	ਕੇਦਾ ੫, ੩, ੧ : ੨	-	੧੧੧੯
ਦੇਹੁ ਭਗਤਿ ਪ੍ਰਭ ਅੰਤਰਜਾਮੀ ॥	ਬਿਲਾ ੫, ੧੦, ੪ : ੧	-	੮੦੪
ਦੇਹੁਰੀ ਬੈਠੀ ਮਾਤਾ ਰੋਵੈ ਖਟੀਆ ਲੇ ਗਏ ਭਾਈ ॥	ਆਸਾ ਕਬ, ੯, ੩ : ੧	-	੪੭੮
ਦੇਹੁਰੀ ਲਉ ਬਰੀ ਨਾਰਿ ਸੰਗਿ ਭਈ ਆਗੈ ਸਜਨ ਸੁਹੇਲਾ ॥	ਸੋਰ ਕਬ, ੨, ੩ : ੧	-	੬੫੪
ਦੇਹੁਰੈ ਪਾਛੈ ਬੈਠਾ ਜਾਇ ॥	ਭੈਰ ਨਾਮ, ੬, ੨ : ੨	-	੧੧੬੪
ਦੇ ਕੰਨੁ ਸੁਣਹੁ ਅਰਦਾਸਿ ਜੀਉ ॥	ਸਿਰੀ ੫, ਅਸ ੨੯, ੧੨ : ੨	-	੭੪
ਦੇ ਕੈ ਚਉਕਾ ਕਢੀ ਕਾਰ ॥	ਆਸਾ ੧, ਵਾਰ ੧੬ ਸ, ੧, ੨ : ੧੫	-	੪੭੨
ਦੇਖਉ ਤੇਰਾ ਹਰਿ ਬੀਠੁਲਾ ॥	ਭੈਰ ਨਾਮ, ੧੦, ੧*: ੨	-	੧੧੬੫
ਦੇਖਉ ਰਾਮੁ ਤੁਮ੍ਹਾਰੇ ਕਾਮਾ ॥	ਭੈਰ ਨਾਮ, ੧੦, ੧ : ੨	-	੧੧੬੫
ਦੇਖਹਿ ਆਪਿ ਬੈਸਿ ਬਿਜ ਮੰਦਰਿ ॥	ਮਾਰੂ ੧, ਸੋਲਾ ੧੩, ੧੬ : ੨	-	੧੦੩੪
ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ ॥	ਆਸਾ ੧, ਵਾਰ, ੨੦ : ੨	-	੪੭੪
ਦੇਖਹੁ ਅਚਰਜੁ ਭਇਆ ॥	ਸੋਰ ੫, ੧੪, ੧*: ੧	-	੬੧੨
ਦੇਖਹੁ ਪਸਾਰਿ ਨੈਨ ਸੁਨਹੁ ਸਾਧੂ ਕੇ ਬੈਨ ਪ੍ਰਾਨਪਤਿ ਚਿਤਿ ਰਾਖੁ ਸਗਲ ਹੈ ਮਰਨਾ ॥	ਧਨਾ ੫, ੩੦, ੧*: ੨	-	੬੭੮
ਦੇਖਹੁ ਭਾਈ ਏਹੁ ਅਖਾੜਾ ਹਰਿ ਪ੍ਰੀਤਮ ਸਚੇ ਕਾ ਜਿਨਿ ਆਪਣੈ ਜੋਰਿ ਸਭਿ ਆਣਿ ਨਿਵਾਏ ॥	ਗਉ ੪, ਵਾਰ ੧੪ ਸ, ੪, ੨ : ੩	-	੩੦੮
ਦੇਖਹੁ ਲੋਗਾ ਕਲਿ ਕੋ ਭਾਉ ॥	ਬਸੰ ਕਬ, ੩, ੧*: ੧	-	੧੧੯੪
ਦੇਖਣਿ ਆਏ ਤੀਨਿ ਲੋਕ ਸੁਰਿ ਨਰ ਮੁਨਿ ਜਨ ਸਭਿ ਆਇਆ ॥	ਤੁਖਾ ੪, ਛੰਤ ੪, ੩ : ੩	-	੧੧੧੬
ਦੇਖਤ ਸਿੰਘੁ ਚਰਾਵਤ ਗਾਈ ॥	ਆਸਾ ਕਬ, ੨੨, ੧*: ੨	-	੪੮੧
ਦੇਖਤ ਸੁਨਤ ਤੇਰੈ ਹੈ ਨਾਲਿ ॥	ਆਸਾ ੫, ੮, ੪ : ੨	-	੩੭੨
ਦੇਖਤ ਕੁਤਰਾ ਲੈ ਗਈ ਬਿਲਾਈ ॥	ਆਸਾ ਕਬ, ੨੨, ੨ : ੨	-	੪੮੧
ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥	ਬਸੰ ੪, ੩, ੧*: ੨	-	੧੧੭੮
ਦੇਖਤ ਦਰਸੁ ਪਾਪ ਸਭਿ ਨਾਸੇ ਹਰਿ ਨਾਨਕ ਰਤਨੁ ਲਹਿਓ ॥	ਸਾਰ ੫, ੧੨੩, ੨ : ੨	-	੧੨੨੮
ਦੇਖਤ ਦਰਸੁ ਭਟਕਿ ਭ੍ਰਮੁ ਭਜਤ ਦੁਖ ਪਰਹਰਿ ਸੁਖ ਸਹਜ ਬਿਗਾਸੇ ॥	ਸਵ ੪, ਮਥੁ, ੬ : ੨	-	੧੪੦੪
ਦੇਖਤ ਨੈਨ ਚਲਿਓ ਜਗੁ ਜਾਈ ॥	ਆਸਾ ਕਬ, ੨੧, ੧*: ੨	-	੪੮੧
ਦੇਖਾ ਦੇਖੀ ਸਭ ਕਰੇ ਮਨਮੁਖਿ ਬੂਝ ਨ ਪਾਇ ॥	ਸਿਰੀ ੩, ੩੭, ੫ : ੧	-	੨੮
ਦੇਖਾ ਦੇਖੀ ਸ੍ਵਾਂਗੁ ਧਰਿ ਭੂਲੇ ਭਟਕਾ ਖਾਹਿ ॥	ਸਲੋ ਕਬ, ੧੩੫ : ੨	-	੧੩੭੧
ਦੇਖਾ ਦੇਖੀ ਮਨਹਠਿ ਜਲਿ ਜਾਈਐ ॥	ਗਉ ੫, ੯੯, ੨ : ੧	-	੧੮੫
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥	ਨਟ ੫, ੧, ੪ : ੧	-	੯੭੮
ਦੇਖਿਓ ਦ੍ਰਿਸਟਿ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ॥	ਸਾਰ ੫, ੮, ੩ : ੧	-	੧੨੦੫
ਦੇਖਿ ਅਚਰਜੁ ਰਹੇ ਬਿਸਮਾਦਿ ॥	ਆਸਾ ੧, ਅਸ ੯, ੬ : ੧	-	੪੧੬

ਦੇਖਿ ਅਟਲ ਟਲਿ ਕਤਹਿ ਨ ਜਾਵਾ ॥	ਗਉ ਕਬ, ਬਾਅ, ੧੭ : ੩	-	੩੪੧
ਦੇਖਿ ਅਦਿਸਟੁ ਰਹਹੁ ਲਿਵ ਲਾਗੀ ਸਭੁ ਤ੍ਰਿਭਵਣਿ ਬ੍ਰਹਮੁ ਸਬਾਇਆ ॥	ਮਾਰੂ ੧, ਸੋਲਾ ੨੧, ੩ : ੩	-	੧੦੪੧
ਦੇਖਿ ਅਦ੍ਰਿਸਟੁ ਰਹਉ ਬਿਸਮਾਦੀ ਦੁਖੁ ਬਿਸਰੈ ਸੁਖੁ ਹੋਈ ਜੀਉ ॥	ਸੋਰ ੧, ੧੧, ੩ : ੨	-	੫੯੯
ਦੇਖਿਆ ਤਿਹੂੰ ਲੋਕ ਕਾ ਪੀਉ ॥	ਗਉ ਕਬ, ਥਿਤੀ, ੧੩ : ੩	-	੩੪੪
ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ ॥	ਟੋਡੀ ੫, ੨੯, ੧ : ੨	-	੭੧੭
ਦੇਖਿ ਕਸੁੰਭਾ ਰੰਗੁਲਾ ਕਾਹੇ ਭੂਲਿ ਲਾਗੇ ॥	ਬਿਲਾ ੫, ੩੬, ੧*: ੨	-	੮੦੯
ਦੇਖਿ ਕਹਉ ਭਾਵੈ ਮਨਿ ਸੋਇ ॥	ਬਿਲਾ ੧, ਅਸ ੧, ੮ : ੩	-	੮੩੧
ਦੇਖਿ ਕੁਟੰਬੁ ਮਾਇਆ ਗ੍ਰਿਹ ਮੰਦਰੁ ਸਾਕਤੁ ਜੰਜਾਲਿ ਪਰਾਲਿ ਪਇਆ ॥	ਰਾਮ ੧, ਅਸ ੭, ੯ : ੨	-	੯੦੬
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥	ਸਿਰੀ ੩, ੪੮, ੩ : ੧	-	੩੨
ਦੇਖਿ ਕੁਟੰਬੁ ਮੋਹਿ ਲੋਭਾਣਾ ਚਲਦਿਆ ਨਾਲਿ ਨ ਜਾਈ ॥	ਸਿਰੀ ੩, ਅਸ ੧੮, ੩ : ੧	-	੬੪
ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥	ਧਨਾ ੫, ੨, ੩ : ੧	-	੬੭੧
ਦੇਖਿ ਚਰਿਤ ਨਾਨਕ ਮਨੁ ਮੋਹਿਓ ਪੂਛੈ ਦੀਨੁ ਮੇਰੋ ਠਾਕੁਰੁ ਕੈਸਾ ॥	ਸਾਰ ੫, ਛੰਤ ੧, ੩ : ੬	-	੧੨੩੭
ਦੇਖਿ ਚਰਿਤ੍ਰ ਭਈ ਹਉ ਬਿਸਮਨਿ ਗੁਰਿ ਸਤਿਗੁਰਿ ਪੁਰਖਿ ਮਿਲਾਈ ॥	ਸਾਰ ੫, ੧੫, ੪ : ੧	-	੧੨੦੭
ਦੇਖਿ ਚਲਤ ਦਇਆਲ ਸੁਣਿ ਭਗਤ ਵਖਾਣਈ ॥	ਰਾਮ ੫, ਛੰਤ ੨, ੩ : ੨	-	੯੨੫
ਦੇਖਿ ਚਲਿਤ ਮਨਿ ਭਏ ਦਿਲਾਸਾ ॥	ਆਸਾ ੫, ੮੦, ੪ : ੧	-	੩੯੦
ਦੇਖਿ ਤੁਮ੍ਹਾਰਾ ਦਰਸਨੋ ਮੇਰਾ ਮਨੁ ਧੀਰੇ ॥	ਆਸਾ ੫, ੧੧੧, ੧*: ੨	-	੩੯੮
ਦੇਖਿ ਦਮੋਦਰ ਰਹਸੁ ਮਨਿ ਉਪਜਿਓ ਨਾਨਕ ਪ੍ਰਿਅ ਅੰਮ੍ਰਿਤ ਬਾਨੀ ॥	ਕੇਦਾ ੫, ੧, ੨ : ੨	-	੧੧੧੯
ਦੇਖਿ ਦਰਸਨੁ ਮਨੁ ਸਾਧਾਰੈ ਪਾਪ ਸਗਲੇ ਜਾਹਿ ॥	ਸਿਰੀ ੫, ੯੪, ੩ : ੧	-	੫੧
ਦੇਖਿ ਦਰਸੁ ਮਨਿ ਭਇਆ ਵਿਗਾਸਾ ॥	ਗਉ ੫, ੭੧*, ੪ : ੧	-	੧੭੬
ਦੇਖਿ ਦੇਖਿ ਜੀਵਾ ਸਾਧ ਗੁਰ ਦਰਸਨੁ ਜਿਸੁ ਹਿਰਦੈ ਨਾਮੁ ਮੁਰਾਰੀ ॥	ਦੇਵ ੪, ੫, ੧*: ੨	-	੫੨੮
ਦੇਖਿ ਨਿਵਾਰਿਆ ਜਲ ਮਹਿ ਆਗੀ ॥	ਪ੍ਰਭਾ ੧, ਅਸ ੨, ੫ : ੩	-	੧੩੪੩
ਦੇਖਿ ਪਿਰੁ ਵਿਗਸੀ ਅੰਦਰਹੁ ਸਰਸੀ ਸਚੈ ਸਬਦਿ ਸੁਭਾਏ ॥	ਆਸਾ ੩, ਛੰਤ ੬, ੨ : ੫	-	੪੩੯
ਦੇਖਿ ਬਿਸਮਾਦੁ ਇਹੁ ਮਨੁ ਨਹੀ ਚੇਤੇ ਆਵਾ ਗਉਣੁ ਸੰਸਾਰਾ ॥	ਸਾਰ ੩, ਅਸ ੩, ੫ : ੧	-	੧੨੩੪
ਦੇਖਿ ਬੀਚਾਰਿ ਮੇਰਾ ਮਨੁ ਮਾਨਿਆ ॥	ਗਉ ੧, ਅਸ ੨, ੬ : ੩	-	੨੨੧
ਦੇਖਿ ਬੈਸਨੋ ਪ੍ਰਾਨ ਮੁਖ ਭਾਗਾ ॥	ਪ੍ਰਭਾ ਬੇਣੀ, ੧, ੧ : ੪	-	੧੩੫੧
ਦੇਖਿ ਰਤਨੁ ਇਹੁ ਮਨੁ ਲਪਟਾਨੀ ॥	ਆਸਾ ੫, ੬, ੧ : ੪	-	੩੭੨
ਦੇਖਿ ਰੂਪੁ ਅਤਿ ਅਨੂਪੁ ਮੋਹ ਮਹਾ ਮਗ ਭਈ ਕਿੰਕਨੀ ਸਬਦ ਝਨਤਕਾਰ ਖੇਲੁ ਪਾਹਿ ਜੀਉ ॥	ਸਵ ੪, ਗਯੰ, ੬ : ੩	-	੧੪੦੨
ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥	ਸਲੋ ਫਰ, ੧੦ : ੧	-	੧੩੭੮
ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥	ਸਲੋ ਫਰ, ੯ : ੧	-	੧੩੭੮
ਦੇਖੁ ਫੂਲ ਫੂਲ ਫੂਲੇ ॥	ਬਸੰ ੫, ੧੮, ੧*: ੧	-	੧੧੮੫
ਦੇਖੁ ਬੇਢੀ ਰਹਿਓ ਸਮਾਈ ॥	ਸੋਰ ਨਾਮ, ੨, ੧*: ੨	-	੬੫੭
ਦੇਖੁ ਰੀ ਬੀਚਾਰ ॥	ਸਾਰ ੫, ੧੩੦, ੧*: ੩	-	੧੨੨੯
ਦੇਖੇ ਨਾਨਾ ਰੂਪ ਬਹੁ ਰੰਗਾ ਅਨ ਨਾਹੀ ਤੁਮ ਭਾਂਤੇ ॥	ਸਾਰ ੫, ੨੬, ੧ : ੧	-	੧੨੦੯
ਦੇਖੈ ਸੁਣੇ ਨ ਜਾਣਈ ਮਾਇਆ ਮੋਹਿਆ ਅੰਧੁ ਜੀਉ ॥	ਸੂਹੀ ੫, ਅਸ ੩, ੨ : ੧	-	੭੬੦
ਦੇਖੈ ਸੁਣੈ ਹਦੂਰਿ ਸਦ ਘਟਿ ਘਟਿ ਬ੍ਰਹਮੁ ਰਵਿੰਦੁ ॥	ਸਿਰੀ ੫, ੮੩, ੪ : ੩	-	੪੭
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ ॥	ਆਸਾ ਰਵਿ, ੬, ੧*: ੨	-	੪੮੭
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥	ਆਸਾ ੧, ਪਟੀ, ੨੪ : ੨	-	੪੩੩
ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ ॥	ਗਉ ਕਬ, ਅਸ ੪੩, ੧*: ੧	-	੩੩੧
ਦੇ ਗੁਨਾ ਸਤਿ ਭੈਣ ਭਰਾਵ ਹੈ ਪਾਰੰਗਤਿ ਦਾਨੁ ਪੜੀਵਦੈ ॥	ਰਾਮ ਬਸ, ਵਾਰ, ੧ : ੨	-	੯੬੬
ਦੇਤ ਦਰਸਨੁ ਸ੍ਰਵਨ ਹਰਿ ਜਸੁ ਰਸਨ ਨਾਮ ਉਚਾਰ ॥	ਗੂਜ ੫, ਅਸ ੨, ੮ : ੧	-	੫੦੮
ਦੇਦਾ ਦੇ ਲੈਦੇ ਥਕਿ ਪਾਹਿ ॥	ਜਪੁ ੧, ੩ : ੧੧	-	੨
ਦੇਂਦਾ ਨਰਕਿ ਸੁਰਗਿ ਲੈਦੇ ਦੇਖਹੁ ਏਹੁ ਧਿਙਾਣਾ ॥	ਮਲਾ ੧, ਵਾਰ ੨੫ ਸ, ੧, ੨ : ੨੧	-	੧੨੯੦
ਦੇਂਦਾ ਮੂੰ ਪਿਰੁ ਦਸਿ ਹਰਿ ਸਜਣੁ ਸਿਰਜਣਹਾਰਿਆ ॥	ਸਲੋ ੪, ੪ : ੪	-	੧੪੨੧
ਦੇਦਾ ਰਹੈ ਨ ਚੂਕੈ ਭੋਗੁ ॥	ਆਸਾ ੧, ਸੋਦ ੩, ੩ : ੨	-	੯
ਦੇਂਦਾ ਰਹੈ ਨ ਚੂਕੈ ਭੋਗੁ ॥	ਆਸਾ ੧, ੨, ੩ : ੨	-	੩੪੯
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥	ਗਉ ੫, ਬਾਅ, ੩੪ : ੨	-	੨੫੭

ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ ॥	ਮਾਰੂ ੧, ਅਸ ੬, ੫ : ੩	-	੧੦੧੨
ਦੇਦੇ ਤੋਟਿ ਨ ਆਵੈ ਸਾਚੇ ॥	ਮਾਰੂ ੧, ਸੋਲਾ ੫, ੩ : ੧	-	੧੦੨੪
ਦੇਦੇ ਤੋਟਿ ਨਹੀ ਭੰਡਾਰ ॥	ਭੈਰ ੫, ੩੨, ੩ : ੧	-	੧੧੪੪
ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ ॥	ਗਉ ੫, ੧੩੭*, ੩ : ੨	-	੨੦੯
ਦੇਦੇ ਤੋਟਿ ਨਾਹੀ ਪ੍ਰਭ ਰੰਗਾ ॥	ਮਾਝ ੫, ੧੫, ੩ : ੨	-	੯੯
ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ ॥	ਮਾਝ ੧, ਵਾਰ ੨ ਸ, ੨, ੨ : ੧	-	੧੩੮
ਦੇ ਦੇ ਨੀਵ ਦਿਵਾਲ ਉਸਾਰੀ ਭਸਮੰਦਰ ਕੀ ਢੇਰੀ ॥	ਗਉ ੧, ੧੩, ੫ : ੧	-	੧੫੫
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥	ਆਸਾ ੧, ਵਾਰ ੬ ਸ, ੧, ੧ : ੮	-	੪੬੬
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥	ਸਾਰ ੪, ਵਾਰ ੧੬ ਸ, ੨, ੧ : ੨	-	੧੨੪੩
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥	ਆਸਾ ੧, ਪਟੀ, ੧੨ : ੨	-	੪੩੩
ਦੇਨਹਾਰੁ ਪ੍ਰਭ ਛੋਡਿ ਕੈ ਲਾਗਹਿ ਆਨ ਸੁਆਇ ॥	ਗਉ ੫, ਸੁਖ ੫, ੫ ਸ: ੧	-	੨੬੮
ਦੇਨਹਾਰ ਦੇ ਰਹਿਓ ਸੁਜਾਨਾ ॥	ਗਉ ੫, ਬਾਅ, ੪੧ : ੨	-	੨੫੮
ਦੇਨਿ੍ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ ॥	ਮਲਾ ੧, ਵਾਰ ੧੯ ਸ, ੧, ੧ : ੩	-	੧੨੮੬
ਦੇਰ ਜਿਠਾਣੀ ਮੁਈ ਦੂਖਿ ਸੰਤਾਪਿ ॥	ਆਸਾ ੫, ੨, ੧ : ੨	-	੩੭੦
ਦੇਵ ਸੰਸੈ ਗਾਂਠਿ ਨ ਛੂਟੈ ॥	ਰਾਮ ਰਵਿ, ੧, ੧*: ੧	-	੯੭੪
ਦੇਵ ਸਥਾਨੈ ਕਿਆ ਨੀਸਾਣੀ ॥	ਰਾਮ ਬੇਣੀ, ੧, ੨ : ੧	-	੯੭੪
ਦੇਵ ਕਰਹੁ ਦਇਆ ਮੋਹਿ ਮਾਰਗਿ ਲਾਵਹੁ ਜਿਤੁ ਭੈ ਬੰਧਨ ਤੂਟੈ ॥	ਆਸਾ ਕਬ, ੧, ੧*: ੧	-	੪੭੫
ਦੇਵ ਕੁਲ ਦੈਤ ਕੁਲ ਜਖ੍ ਕਿੰਨਰ ਨਰ ਸਾਗਰ ਉਤਰੇ ਪਾਰੇ ॥	ਮਲਾ ੫, ੧੩, ੧ : ੧	-	੧੨੬੯
ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥	ਭੈਰ ੩, ਅਸ ੧, ੧੧ : ੧	-	੧੧੫੪
ਦੇ ਵਡਿਆਈ ਕਰੇ ਸੁ ਹੋਇ ॥	ਆਸਾ ੧, ੨੧, ੨ : ੪	-	੩੫੫
ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ ॥	ਰਾਮ ੫, ਵਾਰ, ੨ : ੧	-	੯੫੭
ਦੇਵਣਹਾਰੁ ਦਾਤਾਰੁ ਮੈ ਨਿਤ ਚਿਤਾਰਿਆ ॥	ਗਉ ੫, ਵਾਰ ੯ ਸ, ੫, ੧ : ੨	-	੩੨੦
ਦੇਵਣਹਾਰੇ ਕਉ ਜੈਕਾਰੁ ॥	ਬਿਲਾ ੩, ਵਾ ੧, ੫ : ੬	-	੮੪੧
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥	ਆਸਾ ੧, ੩੩, ੧ : ੧	-	੩੫੮
ਦੇਵਣਹਾਰੇ ਕਉ ਜੈਕਾਰੁ ॥	ਭੈਰ ੩, ੬, ੩ : ੨	-	੧੧੨੯
ਦੇਵਣਹਾਰੇ ਕੈ ਹਥਿ ਦਾਨੁ ॥	ਸਿਰੀ ੧, ੩੨, ੧ : ੨	-	੨੫
ਦੇਵਣ ਵਾਲਾ ਸਭ ਬਿਧਿ ਜਾਣੈ ਗੁਰਮੁਖਿ ਪਾਈਐ ਨਾਮੁ ਨਿਧਾਨੁ ॥	ਆਸਾ ੩, ਅਸ ੨੪, ੧*: ੨	-	੪੨੩
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥	ਸਿਰੀ ੩, ੫੦, ੩ : ੨	-	੩੩
ਦੇਵ ਦਾਨਵ ਅਗਣਤ ਅਪਾਰਾ ॥	ਮਾਰੂ ੧, ਸੋਲਾ ੧੬, ੧੩ : ੨	-	੧੦੩੭
ਦੇਵ ਦਾਨਵ ਗਣ ਗੰਧਰਬ ਸਾਜੇ ਸਭਿ ਲਿਖਿਆ ਕਰਮ ਕਮਾਇਦਾ ॥	ਮਾਰੂ ੧, ਸੋਲਾ ੧੭, ੧੨ : ੩	-	੧੦੩੮
ਦੇਵਨਹਾਰ ਦਾਤਾਰ ॥	ਰਾਮ ੫, ੪੦, ੩ : ੧	-	੮੯੫
ਦੇਵਨਹਾਰ ਦਾਤਾਰ ਪ੍ਰਭ ਨਿਮਖ ਨ ਮਨਹਿ ਬਸਾਇ ॥	ਗਉ ੫, ਬਾਅ, ੫੨ : ੪	-	੨੬੧
ਦੇਵਨਹਾਰਾ ਬਿਸਰਿਓ ਠਾਕੁਰੁ ਖਿਨ ਮਹਿ ਹੋਤ ਪਰਾਏ ॥	ਗਉ ੫, ੧੫੨*, ੨ : ੨	-	੨੧੨
ਦੇਵਨਹਾਰੁ ਬਿਸਾਰਿਓ ਅੰਧੁਲੇ ਜਿਉ ਸਫਰੀ ਉਦਰੁ ਭਰੈ ਬਹਿ ਹਾਟੁਲੀ ॥	ਸਾਰ ੫, ੬੧, ੧ : ੨	-	੧੨੧੬
ਦੇਵਨਹਾਰੁ ਮਨਹਿ ਬਿਸਰਾਨਾ ॥	ਗਉ ੫, ਬਾਅ, ੬ : ੬	-	੨੫੧
ਦੇਵਨ ਕਉ ਏਕੈ ਭਗਵਾਨੁ ॥	ਗਉ ੫, ਸੁਖ ੧੪, ੧ : ੨	-	੨੮੧
ਦੇਵ ਪੁਰੀ ਮਹਿ ਗਯਉ ਆਪਿ ਪਰਮੇਸ੍ਰ ਭਾਯਉ ॥	ਸਵ ੫, ਹਰਿ, ੯ : ੧	-	੧੪੦੯
ਦੇਵਰ ਜੇਠ ਮੁਏ ਦੁਖਿ ਸਸੂ ਕਾ ਡਰੁ ਕਿਸੁ ॥	ਸੋਰ ੪, ਵਾਰ ੧ ਸ, ੧, ੧ : ੬.	-	੬੪੨
ਦੇਵਲ ਦੇਵਤਿਆ ਕਰੁ ਲਾਗਾ ਐਸੀ ਕੀਰਤਿ ਚਾਲੀ ॥	ਬਸੰ ੧, ਅਸ ੮, ੫ : ੨	-	੧੧੯੧
ਦੇਵਲ ਦੇਵਲ ਧਾਹੜੀ ਦੇਸਹਿ ਉਗਵਤ ਸੂਰ ॥	ਸਲੋ ਕਬ, ੧੨੬ : ੨	-	੧੩੭੧
ਦੇਵਲ ਮਧੇ ਲੀਗੁ ਆਛੈ ਲੀਗੁ ਸੀਗੁ ਹੀਗੁ ਗੋ ॥	ਟੋਡੀ ਨਾਮ, ੩, ੨ : ੨	-	੭੧੮
ਦੇਵਾ ਪਾਹਨ ਤਾਰੀਅਲੇ ॥	ਗਉ ਨਾਮ, ੧, ੧*: ੧	-	੩੪੫
ਦੇਵੀਆ ਨਹੀ ਜਾਨੈ ਮਰਮ ॥	ਰਾਮ ੫, ੩੬, ੨ : ੩	-	੮੯੪
ਦੇਵੀ ਦੇਵ ਉਪਾਏ ਵੇਸਾ ॥	ਬਿਲਾ ੧, ਥਿਤੀ, ੪ : ੨	-	੮੩੯
ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ ॥	ਗਉ ਕਬ, ਅਸ ੪੫, ੪ : ੧	-	੩੩੨
ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥	ਸੋਰ ੧, ਅਸ ੪, ੬ : ੧	-	੬੩੭
ਦੇਵੀ ਦੇਵਾ ਮੂਲੁ ਹੈ ਮਾਇਆ ॥	ਮਾਝ ੩, ਅਸ ੩੩, ੨ : ੧	-	੧੨੯

ਦੇਵੈ ਸਚੁ ਦਾਨੋ ਸੋ ਪਰਵਾਨੋ ਸਦ ਦਾਤਾ ਵਡ ਦਾਣਾ ॥	ਤੁਖਾ ੧, ਛੰਤ ੫, ੪ : ੩	੧੧੧੨
ਦੈਤ ਸੰਘਾਰਿ ਸੰਤ ਨਿਸਤਾਰੇ ॥	ਗਉ ੧, ਅਸ ੯, ੭ : ੩	੨੨੪
ਦੈਤ ਸੰਘਾਰੇ ਬਿਨੁ ਭਗਤਿ ਅਭਿਆਸਾ ॥	ਗਉ ੧, ਅਸ ੯, ੬ : ੩	੨੨੪
ਦੈਤ ਪੁਤੁ ਕਰਮ ਧਰਮ ਕਿਛੁ ਸੰਜਮ ਨ ਪੜੈ ਦੂਜਾ ਭਾਉ ਨ ਜਾਣੈ ॥	ਸਿਰੀ ੩, ਅਸ ੨੨, ੪ : ੧	੬੭
ਦੈਤ ਪੁਤ੍ਰੁ ਪ੍ਰਹਲਾਦੁ ਗਾਇਤ੍ਰੀ ਤਰਪਣੁ ਕਿਛੂ ਨ ਜਾਣੈ ਸਬਦੇ ਮੇਲਿ ਮਿਲਾਇਆ ॥	ਭੈਰ ੩, ੨੧, ੧*: ੨	੧੧੩੩
ਦੈਤਾ ਮਾਰੇ ਧਾਇ ਹੁਕਮਿ ਸਬਾਇਆ ॥	ਮਲਾ ੧, ਵਾਰ, ੩ : ੪	੧੨੭੯
ਦੈਨਹਾਰੁ ਸਦ ਜੀਵਨਹਾਰਾ ॥	ਗਉ ੫, ਬਾਅ, ੩੪ : ੩	੨੫੭
ਦੋਸੁ ਦੇਤ ਆਗਹ ਕਉ ਅੰਧਾ ॥	ਗਉ ੫, ਬਾਅ, ੩੯ : ੬	੨੫੮
ਦੋਸੁ ਨਹੀ ਕਾਹੂ ਕਉ ਮੀਤਾ ॥	ਗਉ ੫, ਬਾਅ, ੩੪ : ੫	੨੫੭
ਦੋਸੁ ਨ ਕਾਹੂ ਦੀਜੀਐ ਪ੍ਰਭੁ ਅਪੁਨਾ ਧਿਆਈਐ ॥	ਬਿਲਾ ੫, ੩੫, ੧ : ੧	੮੦੯
ਦੋਸੁ ਨ ਦੀਜੈ ਕਾਹੂ ਲੋਗ ॥	ਰਾਮ ੫, ੧੯, ੧ : ੧	੮੮੮
ਦੋਸੁ ਨ ਦੇਅਹੁ ਰਾਇ ਨੋ ਮਤਿ ਚਲੈ ਜਾਂ ਬੁਢਾ ਹੋਵੈ ॥	ਸਲੋ ੧, ੩੨ : ੧	੧੪੧੨
ਦੋਸੁ ਨਾਹੀ ਪ੍ਰਭ ਕਰਣੈਹਾਰੇ ॥	ਆਸਾ ੫, ੭੬, ੩ : ੨	੩੯੯
ਦੋਹਾਗਣੀ ਕਾ ਮਨ ਦੇਖੁ ਸੀਗਾਰੁ ॥	ਆਸਾ ੩, ੪੭, ੧*: ੧	੩੬੩
ਦੋਹਾਗਣੀ ਕਿਆ ਨੀਸਾਣੀਆ ॥	ਸਿਰੀ ੧, ਅਸ ੨੮, ੭ : ੧	੭੨
ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ ॥	ਵਡ ੩, ੪, ੨ : ੧	੫੫੯
ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥	ਆਸਾ ੩, ਅਸ ੩੭, ੫ : ੧	੪੩੦
ਦੋਹਾਗਣੀ ਭਰਮਿ ਭੁਲਾਈਆ ਕੂੜੁ ਬੋਲਿ ਬਿਖੁ ਖਾਹਿ ॥	ਆਸਾ ੩, ਅਸ ੩੩, ੪ : ੧	੪੨੮
ਦੋਹਾਗਣੀ ਮਹਲੁ ਨ ਪਾਇਨੑੀ ਨ ਜਾਣਨਿ ਪਿਰ ਕਾ ਸੁਆਉ ॥	ਆਸਾ ੩, ਅਸ ੩੦, ੧ : ੧	੪੨੬
ਦੋਹੀ ਦਿਚੈ ਦੁਰਜਨਾ ਮਿਤ੍ਰਾਂ ਕੂੰ ਜੈਕਾਰੁ ॥	ਸਲੋ ੧, ੨ : ੩	੧੪੧੦
ਦੋਖ ਹਮਾਰੇ ਬਖਸਿਅਨੁ ਅਪਣੀ ਕਲ ਧਾਰੀ ॥	ਬਿਲਾ ੫, ੮੦, ੨ : ੧	੮੨੦
ਦੋਖੀ ਅਪਣਾ ਕੀਤਾ ਪਾਇਆ ॥	ਭੈਰ ੫, ੧੩, ੩ : ੨	੧੧੩੮
ਦੋਜਕਿ ਪਉਦਾ ਕਿਉ ਰਹੈ ਜਾ ਚਿਤਿ ਨ ਹੋਇ ਰਸੂਲਿ ॥	ਗਉ ੫, ਵਾਰ ੮ ਸ, ੫, ੨ : ੨	੩੧੯
ਦੋਜਕਿ ਪਾਏ ਸਿਰਜਣਹਾਰੈ ਲੇਖਾ ਮੰਗੈ ਬਾਣੀਆ ॥	ਮਾਰੂ ੫, ਅਸ ੮, ੨ : ੩	੧੦੨੦
ਦੋਜਕੁ ਭਿਸਤੁ ਨਹੀ ਖੈ ਕਾਲਾ ॥	ਮਾਰੂ ੧, ਸੋਲਾ ੧੫, ੩ : ੨	੧੦੩੫
ਦੋਤਿ ਉਚਾਪਤਿ ਲੇਖੁ ਨ ਲਿਖੀਐ ਪ੍ਰਗਟੀ ਜੋਤਿ ਮੁਰਾਰੀ ॥	ਤੁਖਾ ੧, ਛੰਤ ੫, ੪ : ੫	੧੧੧੨
ਦੋਮ ਨ ਸੇਮ ਏਕ ਸੋ ਆਹੀ ॥	ਗਉ ਰਵਿ, ੨, ੨ : ੨	੩੪੫
ਦੋਵਰ ਕੋਟ ਅਰੁ ਤੇਵਰ ਖਾਈ ॥	ਭੈਰ ਕਬ, ੧੭, ੧*: ੨	੧੧੬੧
ਦੋਵੈ ਸਿਰੇ ਸਤਿਗੁਰੂ ਨਿਬੇੜੇ ਸੋ ਬੂਝੈ ਜਿਸੁ ਏਕ ਲਿਵ ਲਾਗੀ ਜੀਅਹੁ ਰਹੈ ਨਿਭਰਾਤੀ ॥	ਮਾਰੂ ੧, ੧੧, ੪ : ੧	੯੯੨
ਦੋਵੈ ਤਰਫਾ ਉਪਾਇ ਇਕੁ ਵਰਤਿਆ ॥	ਮਲਾ ੧, ਵਾਰ, ੫ : ੧	੧੨੮੦
ਦੋਵੈ ਤਰਫਾ ਉਪਾਈਓਨੁ ਵਿਚਿ ਸਕਤਿ ਸਿਵ ਵਾਸਾ ॥	ਮਾਰੂ ੩, ਵਾਰ, ੧੦ : ੧	੧੦੯੦
ਦੋਵੈ ਥਾਵ ਰਖੇ ਗੁਰ ਸੂਰੇ ॥	ਬਿਲਾ ੫, ੧੦੮, ੧*: ੧	੮੨੫
ਦੋਵੈ ਮਾਰਿ ਜਾਇ ਇਕਤੁ ਘਰਿ ਆਵੈ ਗੁਰਮਤਿ ਸਹਜਿ ਸਮਾਵਣਿਆ ॥	ਮਾਝ ੩, ਅਸ ੨੮, ੪ : ੩	੧੨੬
ਦੋਲਕ ਦੁਨੀਆ ਵਾਜਹਿ ਵਾਜ ॥	ਆਸਾ ੧, ੪, ੧ : ੨	੩੪੯
ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥	ਸਾਰ ੫, ੧੩੫, ੧ : ੧	੧੨੩੦
ਦ੍ਰਿਸਟੰਤ ਏਕੋ ਸੁਨੀਅੰਤ ਏਕੋ ਵਰਤੰਤ ਏਕੋ ਨਰਹਰਹ ॥	ਜੈਤ ੫, ਵਾਰ ੨੦ ਸ, ੫, ੧ : ੧	੭੧੦
ਦ੍ਰਿਸਟ ਤੁਯੰ ਅਮੋਘ ਦਰਸਨੰ ਬਸੰਤ ਸਾਧ ਰਸਨਾ ॥	ਸਸ ੫, ੮ : ੪	੧੩੫੪
ਦ੍ਰਿਸਟਿ ਆਵੈ ਸਭੁ ਏਕੰਕਾਰੁ ॥	ਗਉ ੫, ੧੧੫, ੨ : ੨	੧੮੯
ਦ੍ਰਿਸਟਿ ਤੇਰੀ ਸੁਖੁ ਪਾਈਐ ਮਨ ਮਾਹਿ ਨਿਧਾਨਾ ॥	ਆਸਾ ੫, ੧੧੬, ੩ : ੧	੪੦੦
ਦ੍ਰਿਸਟਿ ਧਰਤ ਤਮ ਹਰਨ ਦਹਨ ਅਘ ਪਾਪ ਪ੍ਰਨਾਸਨ ॥	ਸਵ ੨, ਕਲ੍ਯ, ੫ : ੧	੧੩੯੧
ਦ੍ਰਿਸਟਿ ਦੇਖੁ ਜੈਸੇ ਹਰਿਚੰਦਉਰੀ ਇਕੁ ਰਾਮ ਭਜਨੁ ਲੈ ਲਾਹਾ ॥	ਆਸਾ ੫, ੧੨੩, ੧*: ੨	੪੦੨
ਦ੍ਰਿਸਟਿ ਧਾਰਿ ਅਪਨਾ ਦਾਸੁ ਸਵਾਰਿਆ ॥	ਮਾਝ ੫, ੪੬, ੪ : ੧	੧੦੮
ਦ੍ਰਿਸਟਿ ਧਾਰਿ ਪ੍ਰਭਿ ਰਾਖਿਆ ਮਨੁ ਤਨੁ ਰਤਾ ਮੂਲਿ ॥	ਗੂਜ ੫, ਵਾਰ ੬ ਸ, ੫, ੨ : ੧	੫੧੯
ਦ੍ਰਿਸਟਿ ਧਾਰਿ ਮਨਿ ਤਨਿ ਵਸੈ ਦਇਆਲ ਪੁਰਖੁ ਮਿਹਰਵਾਨੁ ॥	ਸਿਰੀ ੫, ੮੮, ੩ : ੩	੪੯
ਦ੍ਰਿਸਟਿ ਧਾਰਿ ਮਨੁ ਬੇਧਿਆ ਪਿਆਰੇ ਰਤੜੇ ਸਹਜਿ ਸੁਭਾਏ ॥	ਬਿਲਾ ੫, ੫, ੪ : ੧	੮੦੩

ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ ॥	ਰਾਮ ੧, ਓਅੰ, ੩੬ : ੫	-	੯੩੪
ਧੰਧਾ ਧਾਵਤ ਰਹਿ ਗਏ ਲਾਗਾ ਸਾਚਿ ਪਿਆਰੁ ॥	ਸਿਰੀ ੩, ੫੩, ੪ : ੩	-	੩੪
ਧਧਾ ਧੂਰਿ ਪੁਨੀਤ ਤੇਰੇ ਜਨੂਆ ॥	ਗਉ ੫, ਬਾਅ, ੪ : ੧	-	੨੫੧
ਧੰਧਾ ਪਿਟਿਹੁ ਭਾਈਹੋ ਤੁਮ੍ ਕੂੜੁ ਕਮਾਵਹੁ ॥	ਆਸਾ ੧, ਅਸ ੧੩, ੪ : ੧	-	੪੧੮
ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥	ਸਲੋ ੩, ੬ : ੨	-	੧੪੧੩
ਧੰਧਾ ਮੁਆ ਵਿਗੂਤੀ ਮਾਇਆ ॥	ਰਾਮ ੧, ਓਅੰ, ੪੩ : ੪	-	੯੩੬
ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ ॥	ਵਡ ੧, ਅਲਾ ੪, ੪ : ੩	-	੫੮੧
ਧੰਧੁ ਪਿਟੇ ਸੰਸਾਰੁ ਸਚੁ ਨ ਭਾਇਆ ॥	ਆਸਾ ੧, ਅਸ ੧੬, ੧ : ੨	-	੪੧੯
ਧੰਧੁ ਬੰਧੁ ਅਰੁ ਸਗਲ ਜੰਜਾਰੋ ਅਵਰ ਕਾਜ ਤੇ ਛੂਟਿ ਪਰੀ ॥	ਬਿਲਾ ੫, ੯੩, ੧*: ੨	-	੮੨੨
ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥	ਸਲੋ ਕਬ, ੨੨੬ : ੨	-	੧੩੭੬
ਧੰਧੇ ਕਹਾ ਬਿਆਪਹਿ ਤਾਹੂ ॥	ਗਉ ੫, ਬਾਅ, ੪ : ੫	-	੨੫੧
ਧੰਧੈ ਕੂੜਿ ਵਿਆਪਿਆ ਜਮ ਪੁਰਿ ਚੋਟਾ ਖਾਇ ॥	ਮਾਰੂ ੩, ੩, ੩ : ੨	-	੯੯੪
ਧਧੈ ਧਰਮੁ ਧਰੇ ਧਰਮਾ ਪੁਰਿ ਗੁਣਕਾਰੀ ਮਨੁ ਧੀਰਾ ॥	ਰਾਮ ੧, ਓਅੰ, ੩ : ੧	-	੯੩੦
ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥	ਆਸਾ ੧, ਪਟੀ, ੨੨ : ੧	-	੪੩੩
ਧੰਧੈ ਧਾਵਤ ਜਗੁ ਬਾਧਿਆ ਨਾ ਬੂਝੈ ਵੀਚਾਰੁ ॥	ਮਾਰੂ ੧, ਅਸ ੨, ੭ : ੧	-	੧੦੧੦
ਧੰਧੈ ਧਾਵਤ ਮਨੁ ਭਇਆ ਮਨੂਰਾ ॥	ਮਾਰੂ ੩, ਸੋਲਾ ੪, ੪ : ੧	-	੧੦੪੭
ਧਧੈ ਧਾਵਤ ਵਰਜਿ ਰਖੁ ਮੂਤੇ ਅੰਤਰਿ ਤੇਰੈ ਨਿਧਾਨੁ ਪਇਆ ॥	ਆਸਾ ੩, ਪਟੀ, ੧੪ : ੧	-	੪੩੫
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥	ਮਾਰੂ ੩, ਸੋਲਾ ੨੩, ੬ : ੩	-	੧੦੬੭
ਧਧੈ ਧੂਲਿ ਪੜੈ ਮੁਖਿ ਮਸਤਕਿ ਕੰਚਨ ਭਏ ਮਨੂਰਾ ॥	ਰਾਮ ੧, ਓਅੰ, ੩ : ੨	-	੯੩੦
ਧਨ ਅੰਧੀ ਪਿਰੁ ਚਪਲੁ ਸਿਆਨਾ ॥	ਮਾਰੂ ੫, ਸੋਲਾ ੨, ੬ : ੧	-	੧੦੭੩
ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥	ਗਉ ੩, ਛੰਤ ੧, ੩ : ੧	-	੨੪੪
ਧਨ ਸਭ ਸੁਖ ਪਾਵੈ ਜਾਂ ਪਿਰੁ ਘਰਿ ਆਵੈ ॥	ਸੂਹੀ ੫, ੪, ੨ : ੪	-	੭੩੭
ਧਨ ਸਾਚਿ ਸੰਗੂਤੀ ਹਰਿ ਸੰਗਿ ਸੂਤੀ ਸੰਗਿ ਸਖੀ ਸਹੇਲੀਆ ॥	ਬਿਲਾ ੧, ਛੰਤ ੧, ੩ : ੩	-	੮੪੩
ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥	ਸਿਰੀ ੧, ਪਹ ੧, ੩ : ੪	-	੭੫
ਧਨ ਸੂਤੀ ਪਿਰੁ ਸਦ ਜਾਗੰਤਾ ॥	ਸੂਹੀ ੫, ੫, ੨ : ੨	-	੭੩੭
ਧਨ ਸੋਹਾਗਣਿ ਨਾਰਿ ਜਿਨਿ ਪਿਰੁ ਜਾਣਿਆ ਜੀਉ ॥	ਧਨਾ ੧, ਛੰਤ ੩, ੫ : ੧	-	੬੮੯
ਧਨ ਹਰਿ ਪ੍ਰਭਿ ਪਿਆਰੈ ਰਾਵੀਆ ਜਾਂ ਹਰਿ ਪ੍ਰਭ ਭਾਈ ਰਾਮ ॥	ਬਿਲਾ ੪, ਛੰਤ ੨, ੩ : ੧	-	੮੪੫
ਧਨ ਕਹੈ ਤੂ ਵਸੁ ਮੈ ਨਾਲੇ ॥	ਮਾਰੂ ੫, ਸੋਲਾ ੨, ੭ : ੧	-	੧੦੭੩
ਧਨ ਕਛੂ ਨ ਸਮਝੈ ਚੰਚਲਿ ਕਾਚੇ ॥	ਮਾਰੂ ੫, ਸੋਲਾ ੨, ੯ : ੨	-	੧੦੭੩
ਧਨ ਕਰੈ ਬਿਨਉ ਦੋਊ ਕਰ ਜੋਰੈ ॥	ਮਾਰੂ ੫, ਸੋਲਾ ੨, ੪ : ੧	-	੧੦੭੨
ਧਨ ਕੂਕੇਂਦੀ ਗੋਰ ਮੇਂ ਤੈ ਸਹ ਨਾ ਮਿਲੀਆਸੁ ॥	ਸਲੋ ਫਰ, ੫੪ : ੨	-	੧੩੮੦
ਧਨ ਜਾਗੈ ਜੇ ਪਿਰੁ ਬੋਲੰਤਾ ॥	ਸੂਹੀ ੫, ੫, ੨ : ੪	-	੭੩੭
ਧਨੰਜੈ ਜਲਿ ਥਲਿ ਹੈ ਮਹੀਐ ॥	ਮਾਰੂ ੫, ਸੋਲਾ ੧੧, ੧੨ : ੨	-	੧੦੮੨
ਧਨ ਜੋਬਨ ਕਾ ਗਰਬੁ ਨ ਕੀਜੈ ਕਾਗਦ ਜਿਉ ਗਲਿ ਜਾਹਿਗਾ ॥	ਮਾਰੂ ਕਬ, ੧, ੧ : ੨	-	੧੧੦੬
ਧਨ ਥੀਈ ਦੁਬਲਿ ਕੰਤ ਹਾਵੈ ਕੇਵ ਨੈਣੀ ਦੇਖਏ ॥	ਗਉ ੧, ਛੰਤ ੧, ੧ : ੩	-	੨੪੨
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥	ਤੁਖਾ ੧, ਬਾਰਾ, ੬ : ੨	-	੧੧੦੮
ਧਨ ਨਾਹ ਬਾਝਹੁ ਰਹਿ ਨ ਸਾਕੈ ਬਿਖਮ ਰੈਣਿ ਘਣੇਰੀਆ ॥	ਗਉ ੧, ਛੰਤ ੨, ੧ : ੩	-	੨੪੩
ਧਨ ਪਾਤੀ ਵਡ ਭੂਮੀਆ ਮੇਰੀ ਮੇਰੀ ਕਰਿ ਪਰਿਆ ॥	ਸਿਰੀ ੫, ੭੨, ੨ : ੨	-	੪੨
ਧਨ ਪਿਰ ਏਕੈ ਸੰਗਿ ਬਸੇਰਾ ॥	ਆਸਾ ਕਬ, ੩੦, ੨ : ੧	-	੪੮੩
ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥	ਆਸਾ ੧, ਛੰਤ ੧, ੧ : ੩	-	੪੩੬
ਧਨ ਪਿਰ ਕਾ ਇਕ ਹੀ ਸੰਗਿ ਵਾਸਾ ਵਿਚਿ ਹਉਮੈ ਭੀਤਿ ਕਰਾਰੀ ॥	ਮਲਾ ੪, ੧, ੪ : ੧	-	੧੨੬੩
ਧਨ ਪਿਰ ਨੇਹੁ ਘਣਾ ਰਸਿ ਪ੍ਰੀਤਿ ਦਇਆਲਾ ਰਾਮ ॥	ਆਸਾ ੧, ਛੰਤ ੧, ੧ : ੨	-	੪੩੫
ਧਨ ਪਿਰ ਮੇਲਾਵਾ ਹੋਆ ਗੁਰਮਤੀ ਮਨੁ ਮਾਨਿਆ ॥	ਸੂਹੀ ੩, ਛੰਤ ੪, ੧ : ੪	-	੭੭੦
ਧਨ ਪਿਰ ਮੇਲੁ ਭਇਆ ਪ੍ਰਭਿ ਆਪਿ ਮਿਲਾਇਆ ਰਾਮ ॥	ਆਸਾ ੩, ਛੰਤ ੬, ੧ : ੨	-	੪੩੯
ਧਨ ਪਿਰੁ ਏਹਿ ਨ ਆਖੀਅਨਿ ਬਹਨਿ ਇਕਠੇ ਹੋਇ ॥	ਸੂਹੀ ੩, ਵਾਰ ੯ ਸ, ੩, ੩ : ੧	-	੭੮੮
ਧਨ ਬਾਲੀ ਭੋਲੀ ਪਿਰੁ ਸਹਜਿ ਰਾਵੈ ਮਿਲਿਆ ਕਰਮ ਬਿਧਾਤਾ ॥	ਵਡ ੩, ਛੰਤ ੧, ੨ : ੪	-	੫੬੮
ਧਨ ਬਿਗਸੈ ਗ੍ਰਿਹਿ ਆਵਤ ਕੰਤ ॥	ਰਾਮ ੫, ਅਸ ੪, ੨ : ੨	-	੯੧੪

ਧਨ ਬਿਨਉ ਕਰੇਦੀ ਗੁਣ ਸਾਰੇਦੀ ਗੁਣ ਸਾਰੀ ਪ੍ਰਭ ਭਾਵਾ ॥	ਤੁਖਾ ੧, ਬਾਰਾ, ੭ : ੩	-	੧੧੦੮
ਧਨ ਭਾਇ ਭਗਤੀ ਦੇਖਿ ਪ੍ਰੀਤਮ ਕਾਮ ਕ੍ਰੋਧੁ ਨਿਵਾਰਿਆ ॥	ਬਿਲਾ ੧, ਛੰਤ ੧, ੧ : ੫	-	੮੪੩
ਧਨ ਭੂਮਿ ਕਾ ਜੋ ਕਰੈ ਗੁਮਾਨੁ ॥	ਗਉ ੫, ਸੁਖ ੧੨, ੧ : ੭	-	੨੭੮
ਧਨ ਮਾਗੈ ਪ੍ਰਿਉ ਬਹੁ ਬਿਧਿ ਧਾਵੈ ॥	ਮਾਰੂ ੫, ਸੋਲਾ ੨, ੩ : ੧	-	੧੦੭੨
ਧਨ ਰੈਣਿ ਸੁਹੇਲੜੀਏ ਜੀਉ ਹਰਿ ਸਿਉ ਚਿਤੁ ਲਾਏ ॥	ਗਉ ੩, ਛੰਤ ੧, ੨ : ੧	-	੨੪੩
ਧਨਵੰਤ ਨਾਮ ਕੇ ਵਣਜਾਰੇ ॥	ਸਾਰ ੫, ੮੦, ੧*: ੧	-	੧੨੧੯
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥	ਬਿਲਾ ਕਬ, ੧, ੨ : ੧	-	੮੫੫
ਧਨਵੰਤਾ ਇਵ ਹੀ ਕਹੈ ਅਵਰੀ ਧਨ ਕਉ ਜਾਉ ॥	ਸਾਰ ੪, ਵਾਰ ੧੯ ਸ, ੧, ੧ : ੧	-	੧੨੪੪
ਧਨਵੰਤਾ ਹੋਇ ਕਰਿ ਗਰਬਾਵੈ ॥	ਗਉ ੫, ਸੁਖ ੧੨, ੨ : ੧	-	੨੭੮
ਧਨਵੰਤਾ ਹੋਇ ਕਿਆ ਕੋ ਗਰਬੈ ॥	ਗਉ ੫, ਸੁਖ ੧੫, ੨ : ੩	-	੨੮੨
ਧਨਵੰਤੇ ਸੇਈ ਪਰਧਾਨ ॥	ਭੈਰ ੫, ੩੦, ੪ : ੩	-	੧੧੪੪
ਧਨ ਵਾਂਢੀ ਪਿਰੁ ਦੇਸ ਨਿਵਾਸੀ ਸਚੇ ਗੁਰ ਪਹਿ ਸਬਦ ਪਠਾਈਂ ॥	ਮਲਾ ੧, ਅਸ ੧, ੫ : ੧	-	੧੨੭੩
ਧਨਾਸਰੀ ਏ ਪਾਚਉ ਗਾਏ ॥	ਰਾਗ, ੧ : ੧੭	-	੧੪੩੦
ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ ਕਾਰ ਕਮਾਇ ॥	ਸਲੋ ੩, ੫੧ : ੧	-	੧੪੧੯
ਧੰਨਾ ਜਟੁ ਬਾਲਮੀਕੁ ਬਟਵਾਰਾ ਗੁਰਮੁਖਿ ਪਾਰਿ ਪਇਆ ॥	ਮਾਰੂ ੪, ੨, ੧*: ੨	-	੯੯੫
ਧਨਾਢਿ ਆਢਿ ਭੰਡਾਰ ਹਰਿ ਨਿਧਿ ਹੋਤ ਜਿਨਾ ਨ ਚੀਰ ॥	ਗੂਜ ੫, ਅਸ ੨, ੬ : ੧	-	੫੦੮
ਧਨਿ ਉਹ ਪ੍ਰੀਤਿ ਚਰਨ ਸੰਗਿ ਲਾਗੀ ॥	ਕਾਨ ੫, ੧੮, ੧*: ੧	-	੧੩੦੧
ਧਨਿ ਸਤਿਗੁਰੁ ਸੇਵਿਓ ਜਿਸੁ ਪਸਾਇ ਗਤਿ ਅਗਮ ਜਾਣੀ ॥	ਸਵ ੩, ਕਲ੍ਯ, ੮ : ੨	-	੧੩੯੩
ਧੰਨਿ ਸੁਹਾਗਨਿ ਜੋ ਪੀਅ ਭਾਵੈ ॥	ਆਸਾ ਕਬ, ੩੦, ੩ : ੧	-	੪੮੩
ਧੰਨਿ ਸੁ ਗਾਉ ਧੰਨਿ ਸੋ ਠਾਉ ਧੰਨਿ ਪੁਨੀਤ ਕੁਟੰਬ ਸਭ ਲੋਇ ॥	ਬਿਲਾ ਰਵਿ, ੨, ੨ : ੧	-	੮੫੮
ਧੰਨਿ ਸੁ ਥਾਨੁ ਧੰਨਿ ਓਇ ਭਵਨਾ ਜਾ ਮਹਿ ਸੰਤ ਬਸਾਰੇ ॥	ਧਨਾ ੫, ੪੦, ੨ : ੧	-	੬੮੧
ਧੰਨਿ ਸੁਭਾਗ ਧੰਨਿ ਸੋਹਾਗਾ ਧੰਨਿ ਦੇਤ ਜਿਨਿ ਮਾਨਾਂ ॥	ਸਾਰ ੫, ੪੬, ੧ : ੧	-	੧੨੧੩
ਧੰਨਿ ਸੁ ਰਿਦਾ ਜਿਹ ਚਰਨ ਬਸਾਇਆ ॥	ਸਾਰ ੫, ਛੰਤ ੧, ੪ : ੨	-	੧੨੩੭
ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ ॥	ਰਾਮ ੧, ਓਅੰ, ੩੬ : ੧	-	੯੩੪
ਧੰਨਿ ਜਨਮੁ ਤਾਹੀ ਕੋ ਗਣੈ ॥	ਗਉ ਕਬ, ਬਾਅ, ੨੧ : ੩	-	੩੪੧
ਧਨਿ ਜੋਬਨਿ ਜਗੁ ਠਗਿਆ ਲਬਿ ਲੋਭਿ ਅਹੰਕਾਰਿ ॥	ਸਿਰੀ ੧, ਅਸ ੧੩, ੧ : ੨	-	੬੧
ਧਨਿ ਤੇਊ ਜਿਹ ਰੁਚ ਇਆ ਮਨੂਆ ॥	ਗਉ ੫, ਬਾਅ, ੪ : ੨	-	੨੫੧
ਧੰਨਿ ਤੇ ਵੈ ਮੁਨਿ ਜਨ ਜਿਨ ਧਿਆਇਓ ਹਰਿ ਪ੍ਰਭੁ ਮੇਰਾ ॥	ਧਨਾ ਨਾਮ, ੫, ੧ : ੨	-	੬੯੪
ਧਨਿ ਧਨਿ ਉਆ ਦਿਨ ਸੰਜੋਗ ਸਭਾਗਾ ॥	ਗਉ ੫, ਬਾਅ, ੨੨ : ੨	-	੨੫੪
ਧਨਿ ਧੰਨਿ ਓ ਰਾਮ ਬੇਨੁ ਬਾਜੈ ॥	ਮਾਲੀ ਨਾਮ, ੧, ੧*: ੧	-	੯੮੮
ਧੰਨਿ ਧੰਨਿ ਸੰਜੋਗੁ ਸਭਾਗਾ ॥	ਰਾਮ ੫, ੪੯, ੨ : ੨	-	੮੯੮
ਧਨਿ ਧਨਿ ਸਤਿਗੁਰ ਅਮਰਦਾਸੁ ਜਿਨਿ ਨਾਮੁ ਦ੍ਰਿੜਾਯਉ ॥	ਸਵ ੪, ਕਲ੍ਯ, ੭ : ੨	-	੧੩੯੭
ਧਨਿ ਧੰਨਿ ਹਮਾਰੇ ਭਾਗ ਘਰਿ ਆਇਆ ਪਿਰੁ ਮੇਰਾ ॥	ਬਿਲਾ ੫, ਛੰਤ ੩, ੫ : ੧	-	੮੪੭
ਧੰਨਿ ਧੰਨਿ ਹਰਿ ਸਾਧ ਜਨ ਸਖੀਏ ਨਾਨਕ ਜਿਨੀ ਨਾਮੁ ਧਿਆਇਆ ॥	ਬਿਲਾ ੫, ੫, ੨ : ੪	-	੮੦੩
ਧੰਨਿ ਧੰਨਿ ਕਹੈ ਸਭੁ ਕੋਇ ॥	ਗਉ ੫, ਸੁਖ ੧੫, ੫ : ੭	-	੨੮੩
ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥	ਮਾਲੀ ਨਾਮ, ੧, ੧ : ੨	-	੯੮੮
ਧੰਨਿ ਧੰਨਿ ਗੁਰੁ ਧੰਨਿ ਅਭਰ ਸਰ ਸੁਭਰ ਭਰਾਯਉ ॥	ਸਵ ੫, ਕਲ੍ਯ, ੮ : ੪	-	੧੪੦੮
ਧੰਨਿ ਧੰਨਿ ਗੁਰੁ ਧੰਨਿ ਜਨਮੁ ਸਕਯਥੁ ਭਲੌ ਜਗਿ ॥	ਸਵ ੧, ਕਲ੍ਯ, ੬ : ੪	-	੧੩੯੦
ਧਨਿ ਧਨਿ ਤੂ ਮਾਤਾ ਦੇਵਕੀ ॥	ਮਾਲੀ ਨਾਮ, ੧, ੨ : ੧	-	੯੮੮
ਧੰਨਿ ਧੰਨਿ ਤੇ ਜਨ ਜਿਹ ਘਟਿ ਬਸਿਓ ਹਰਿ ਨਾਉ ॥	ਗਉ ੫, ਸੁਖ ੫, ੬ : ੯	-	੨੬੯
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥	ਸਮੁ ੫, ੫ : ੫	-	੧੩੮੬
ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥	ਮਾਲੀ ਨਾਮ, ੧, ੩ : ੧	-	੯੮੮
ਧਨਿ ਧਨਿ ਮੇਘਾ ਰੋਮਾਵਲੀ ॥	ਮਾਲੀ ਨਾਮ, ੧, ੧ : ੧	-	੯੮੮
ਧਨਿ ਧਨਿ ਮੇਰੇ ਨਾਰਾਇਣਾ ॥	ਭੈਰ ੫, ੬, ੩ : ੨	-	੧੧੩੭
ਧਨਿ ਮਸਤਕ ਚਰਨ ਕਮਲ ਹੀ ਪਰਸ ॥	ਗਉ ੫, ੧੧੦*, ੨ : ੨	-	੨੦੧
ਧਨੁ ਓਇ ਸੰਤ ਜਿਨ ਐਸੀ ਜਾਨੀ ॥	ਗੋਂਡ ਕਬ, ੧੧, ੧ : ੩	-	੮੭੩
ਧਨੁ ਓਇ ਭਗਤ ਜਿਨ ਤੁਮ ਸੰਗਿ ਹੇਤ ॥	ਗਉ ੫, ੧੨੩, ੧ : ੨	-	੨੦੦

ਧਨੁ ਓਹੁ ਮਸਤਕੁ ਧਨੁ ਤੇਰੇ ਨੇਤ ॥	ਗਉ ੫, ੧੨੩, ੧ : ੧	-	੨੦੦
ਧੰਨੁ ਅਨਾਦਿ ਠਾਕੁਰ ਮਨੁ ਮਾਨਿਆ ॥	ਗੋਂਡ ਕਬ, ੧੧, ੪ : ੪	-	੮੭੩
ਧੰਨੁ ਅਨਾਦਿ ਭੂਖੇ ਕਵਲੁ ਟਹਕੇਵ ॥	ਗੋਂਡ ਕਬ, ੧੧, ੧ : ੨	-	੮੭੩
ਧੰਨੁ ਇਹੁ ਥਾਨੁ ਗੋਵਿੰਦ ਗੁਣ ਗਾਏ ॥	ਗਉ ੫, ੧੫੮, ੧*: ੧	-	੧੯੭
ਧਨੁ ਸੰਚਿ ਹਰਿ ਹਰਿ ਨਾਮ ਵਖਰੁ ਗੁਰ ਸਬਦਿ ਭਾਉ ਪਛਾਣਹੇ ॥	ਤੁਖਾ ੧, ਛੰਤ ੬, ੪ : ੩	-	੧੧੧੩
ਧੰਨੁ ਸਤੀ ਦਰਗਹ ਪਰਵਾਨਿਆ ॥	ਗਉ ੫, ੯੯, ੪ : ੨	-	੧੮੫
ਧਨੁ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ॥	ਸੋਰ ੪, ਵਾਰ, ੧੫ : ੧	-	੬੪੮
ਧੰਨੁ ਸਾਹ ਪੂਰੇ ਬਖਸਿੰਦ ॥	ਆਸਾ ੫, ੬, ੪ : ੨	-	੩੭੨
ਧਨੁ ਸਾਚਾ ਤੇਊ ਸਚ ਸਾਹਾ ॥	ਗਉ ੫, ਬਾਅ, ੩੫ : ੩	-	੨੫੭
ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ ॥	ਗਉ ੫, ਵਾਰ ੮ ਸ, ੫, ੧ : ੨	-	੩੧੯
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥	ਵਡ ੧, ਅਲਾ ੧, ੧ : ੧	-	੫੭੮
ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ ॥	ਵਡ ੧, ਅਲਾ ੧, ੧ : ੬	-	੫੭੯
ਧੰਨੁ ਸੁਹਾਵਾ ਮੁਖੁ ਜਿਨਿ ਹਰਿ ਧਿਆਇਆ ॥	ਆਸਾ ੫, ੧੧੩, ੩ : ੨	-	੩੯੯
ਧੰਨੁ ਸੁ ਕਲਿਜੁਗੁ ਸਾਧਸੰਗਿ ਕੀਰਤਨੁ ਗਾਈਐ ਨਾਨਕ ਨਾਮੁ ਅਧਾਰੁ ਹੀਓ ॥	ਆਸਾ ੫, ੪੭, ੪ : ੨	-	੩੮੨
ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥	ਮਲਾ ੧, ਵਾਰ ੨੮ ਸ, ੧, ੧ : ੧	-	੧੨੯੧
ਧੰਨੁ ਸੁ ਗ੍ਰਿਹੁ ਜਿਤੁ ਪ੍ਰਗਟੀ ਆਇ ॥	ਆਸਾ ੫, ੩, ੪ : ੩	-	੩੭੧
ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥	ਰਾਮ ੫, ਵਾਰ ੪ ਸ, ੫, ੧ : ੨	-	੯੫੮
ਧੰਨੁ ਸੁ ਤੇਰਾ ਥਾਨੁ ॥	ਸਿਰੀ ੫, ੯੩, ੧*: ੨	-	੫੦
ਧੰਨੁ ਸੁ ਤੇਰਾ ਥਾਨੁ ਹੈ ਸਚੁ ਤੇਰਾ ਪੈਸਕਾਰਿਆ ॥	ਰਾਮ ਬਸ, ਵਾਰ, ੭ : ੭	-	੯੬੮
ਧੰਨੁ ਸੁ ਤੇਰਾ ਥਾਨੁ ਜਿਥੈ ਤੂ ਵੁਠਾ ॥	ਰਾਮ ੫, ਵਾਰ, ੨੦ : ੫	-	੯੬੫
ਧੰਨੁ ਸੁ ਤੇਰੇ ਭਗਤ ਜਿਨੀ ਸਚੁ ਤੂੰ ਡਿਠਾ ॥	ਰਾਮ ੫, ਵਾਰ, ੨੦ : ੬	-	੯੬੬
ਧੰਨੁ ਸੁ ਥਾਨੁ ਬਸੰਤ ਧੰਨੁ ਜਹ ਜਪੀਐ ਨਾਮੁ ॥	ਬਿਲਾ ੫, ੫੯, ੩ : ੧	-	੮੧੬
ਧੰਨੁ ਸੁ ਦਿਨਸੁ ਸੰਜੋਗੜਾ ਜਿਤੁ ਡਿਠਾ ਗੁਰ ਦਰਸਾਰੁ ॥	ਰਾਮ ੫, ਵਾਰ ੪ ਸ, ੫, ੨ : ੨	-	੯੫੮
ਧੰਨੁ ਸੁ ਦੇਸੁ ਜਹਾ ਤੂੰ ਵਸਿਆ ਮੇਰੇ ਸਜਣ ਮੀਤ ਮੁਰਾਰੇ ਜੀਉ ॥	ਮਾਝ ੫, ੮, ੨ : ੩	-	੯੬
ਧੰਨੁ ਸੁ ਮਾਣਸ ਦੇਹੀ ਪਾਈ ਜਿਤੁ ਪ੍ਰਭਿ ਅਪਨੈ ਮੇਲਿ ਲੀਓ ॥	ਆਸਾ ੫, ੪੭, ੪ : ੧	-	੩੮੨
ਧੰਨੁ ਸੁ ਮ੍ਹਾਣਸ ਨਾਨਕਾ ਜੋ ਗਲਿ ਚਲੇ ਪਾਇ ॥	ਆਸਾ ੧, ਵਾਰ ੧੫ ਸ, ੧, ੧ : ੪	-	੪੭੧
ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ ॥	ਰਾਮ ੫, ਵਾਰ ੪ ਸ, ੫, ੧ : ੧	-	੯੫੮
ਧੰਨੁ ਸੁ ਵੰਸੁ ਧੰਨੁ ਸੁ ਪਿਤਾ ਧੰਨੁ ਸੁ ਮਾਤਾ ਜਿਨਿ ਜਨ ਜਣੇ ॥	ਭੈਰ ੪, ੭, ੩ : ੧	-	੧੧੩੫
ਧੰਨੁ ਸੁ ਵੇਲਾ ਘੜੀ ਧੰਨੁ ਧਨੁ ਮੂਰਤੁ ਪਲੁ ਸਾਰੁ ॥	ਰਾਮ ੫, ਵਾਰ ੪ ਸ, ੫, ੨ : ੧	-	੯੫੮
ਧੰਨੁ ਸੁ ਵੇਲਾ ਜਿਤੁ ਹਰਿ ਗਾਵਤ ਸੁਨਣਾ ਆਏ ਤੇ ਪਰਵਾਨਾ ਜੀਉ ॥	ਮਾਝ ੫, ੨੯, ੧ : ੩	-	੧੦੩
ਧਨੁ ਸੁ ਵੇਲਾ ਜਿਤੁ ਦਰਸਨੁ ਕਰਣਾ ॥	ਵਡ ੫, ੨, ੧ : ੧	-	੫੬੨
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ॥	ਮਾਝ ੫, ੧੭, ੧ : ੧	-	੯੯
ਧੰਨੁ ਸੁ ਵੇਲਾ ਜਿਤੁ ਮੈ ਸਤਿਗੁਰੁ ਮਿਲਿਆ ਸੋ ਸਹੁ ਚਿਤਿ ਆਇਆ ॥	ਆਸਾ ੩, ਛੰਤ ੭, ੮ : ੧	-	੪੪੧
ਧੰਨੁ ਸੇਵਕੁ ਸਫਲੁ ਓਹੁ ਆਇਆ ਜਿਨਿ ਨਾਨਕ ਖਸਮੁ ਪਛਾਤਾ ॥	ਮਾਰੂ ੫, ੫, ੪ : ੨	-	੧੦੦੦
ਧੰਨੁ ਸੇਵਾ ਸੇਵਕੁ ਪਰਵਾਨੁ ॥	ਗਉ ੫, ਸੁਖ ੨੨, ੮ : ੫	-	੨੯੩
ਧਨੁ ਸੋਹਾਗਨਿ ਜੋ ਪ੍ਰਭੂ ਪਛਾਨੈ ॥	ਸੂਹੀ ੫, ੩, ੧ : ੧	-	੭੩੭
ਧਨੁ ਸੋਹਾਗਨਿ ਮਹਾ ਪਵੀਤ ॥	ਗੋਂਡ ਕਬ, ੮, ੧*: ੧	-	੮੭੨
ਧਨੁ ਹਰਿ ਭਗਤਿ ਧਨੁ ਕਰਣੈਹਾਰ ॥	ਭੈਰ ੫, ੪੫, ੪ : ੩	-	੧੧੪੯
ਧਨੁ ਖਟੈ ਆਸਾ ਕਰੈ ਮਾਇਆ ਮੋਹੁ ਵਧਾਵੈ ॥	ਗਉ ੪, ੪੭, ੨ : ੨	-	੧੬੬
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ ॥	ਰਾਮ ੧, ਓਅੰ, ੩੬ : ੩	-	੯੩੪
ਧੰਨੁ ਗਿਰਹੀ ਉਦਾਸੀ ਗੁਰਮੁਖਿ ਗੁਰਮੁਖਿ ਕੀਮਤਿ ਪਾਏ ਜੀਉ ॥	ਮਾਝ ੫, ਅਸ ੩੬, ੫ : ੩	-	੧੩੧
ਧਨੁ ਗਿਰਹੀ ਸੰਨਿਆਸੀ ਜੋਗੀ ਜਿ ਹਰਿ ਚਰਣੀ ਚਿਤੁ ਲਾਏ ॥	ਮਾਰੂ ੧, ਅਸ ੭, ੭ : ੪	-	੧੦੧੩
ਧੰਨੁ ਗੁਪਾਲ ਧੰਨੁ ਗੁਰਦੇਵ ॥	ਗੋਂਡ ਕਬ, ੧੧, ੧ : ੧	-	੮੭੩
ਧੰਨੁ ਗੁਰਦੇਵ ਅਤਿ ਰੂਪ ਬਿਚਖਨ ॥	ਗੋਂਡ ਕਬ, ੧੦, ੪ : ੪	-	੮੭੨
ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ ॥	ਸਿਰੀ ੩, ੩੯, ੩ : ੩	-	੨੮

ਧਨੁ ਚਿਤਵੈ ਧਨੁ ਸੰਚਵੈ ਵਣਜਾਰਿਆ ਮਿਤ੍ਰਾ ਹਰਿ ਨਾਮਾ ਹਰਿ ਨ ਸਮਾਲਿ ॥	ਸਿਰੀ ੪, ਪਹ ੩, ੩ : ੨	੭੬
ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ ॥	ਵਡ ੩, ਅਲਾ ੩, ੪ : ੪	੫੮੪
ਧਨੁ ਜਨਨੀ ਜਿਨਿ ਜਾਇਆ ਧੰਨੁ ਪਿਤਾ ਪਰਧਾਨੁ ॥	ਸਿਰੀ ੩, ੪੯, ੧ : ੧	੩੨
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥	ਸਿਰੀ ੧, ੨੪, ੧ : ੧	੨੩
ਧਨੁ ਜੋਬਨੁ ਆਕ ਕੀ ਛਾਇਆ ਬਿਰਧਿ ਭਏ ਦਿਨ ਪੁੰਨਿਆ ॥	ਧਨਾ ੧, ਛੰਤ ੩, ੧ : ੫	੬੮੯
ਧਨੁ ਜੋਬਨੁ ਸੰਪੈ ਸੁਖ ਭੋੁਗਵੈ ਸੰਗਿ ਨ ਨਿਬਹਤ ਮਾਤ ॥	ਕੇਦਾ ੫, ੭, ੧ : ੧	੧੧੨੦
ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹੀ ਰਖੇ ਰੰਗੁ ਲਾਇ ॥	ਆਸਾ ੧, ਅਸ ੧੧, ੪ : ੧	੪੧੭
ਧਨੁ ਦਾਰਾ ਸੰਪਤਿ ਸਗਲ ਜਿਨਿ ਅਪੁਨੀ ਕਰਿ ਮਾਨਿ ॥	ਸਲੋ ੯, ੫ : ੧	੧੪੨੬
ਧਨੁ ਦਾਰਾ ਸੰਪਤਿ ਗ੍ਰੇਹ ॥	ਬਸੰ ੯, ੪, ੨ : ੧	੧੧੮੭
ਧਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਜਨ ਨਾਨਕ ਨਾਮੁ ਪਰਗਾਸਿ ॥	ਗੂਜ ੪, ਸੋਦ ੪, ੪ : ੨	੧੦
ਧੰਨੁ ਧੰਨੁ ਸਤਸੰਗਤਿ ਜਿਤੁ ਹਰਿ ਰਸੁ ਪਾਇਆ ਮਿਲਿ ਨਾਨਕ ਨਾਮੁ ਪਰਗਾਸਿ ॥	ਗੂਜ ੪, ੧, ੪ : ੨	੪੯੨
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਹਰਿ ਭਗਤਿ ਪਾਈ ॥	ਵਡ ੪, ਵਾਰ, ੧੯ : ੨	੫੯੪
ਧਨੁ ਧਨੁ ਸਤ ਪੁਰਖੁ ਸਤਿਗੁਰੂ ਹਮਾਰਾ ਜਿਤੁ ਮਿਲਿਐ ਹਮ ਕਉ ਸਾਂਤਿ ਆਈ ॥	ਵਡ ੪, ਵਾਰ, ੧੯ : ੧	੫੯੪
ਧਨੁ ਧਨੁ ਸਤਿਗੁਰੁ ਜਿਨਿ ਨਾਮੁ ਦ੍ਰਿੜਾਇਆ ਜਨੁ ਨਾਨਕੁ ਤਿਸੁ ਕੁਰਬਾਨਾ ॥	ਜੈਤ ੪, ੩, ੪ : ੨	੬੯੭
ਧਨੁ ਧਨੁ ਸਤਿਗੁਰੁ ਪੁਰਖੁ ਨਿਰੰਜਨੁ ਜਿਤੁ ਮਿਲਿ ਹਰਿ ਨਾਮੁ ਧਿਆਈ ॥	ਵਡ ੪, ਛੰਤ ੩, ੨ : ੫	੫੭੩
ਧਨੁ ਧਨੁ ਸਤਿਗੁਰੂ ਮਿਤ੍ਰੁ ਹਮਾਰਾ ਜਿਨਿ ਹਰਿ ਨਾਮ ਸਿਉ ਹਮਾਰੀ ਪ੍ਰੀਤਿ ਬਣਾਈ ॥	ਵਡ ੪, ਵਾਰ, ੧੯ : ੫	੫੯੪
ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥	ਕਾਨ ੪, ੧, ੧ : ੨	੧੨੯੪
ਧਨੁ ਧਨੁ ਸਾਧ ਜਿਨ੍ਹੀ ਹਰਿ ਪ੍ਰਭੁ ਪਾਇਆ ਤਿਨ੍ਹ ਪੂਛਉ ਹਰਿ ਕੀ ਬਾਤਾ ॥	ਮਾਲੀ ੪, ੨, ੨ : ੧	੯੮੪
ਧਨੁ ਧਨੁ ਸਾਧ ਧੰਨੁ ਹਰਿ ਨਾਉ ॥	ਭੈਰ ੫, ੪੫, ੪ : ੧	੧੧੪੯
ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥	ਗੂਜ ੪, ੪, ੪ : ੨	੪੯੩
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥	ਗਉ ੪, ਵਾਰ ੧੨ ਸ, ੪, ੧ : ੭	੩੦੬
ਧਨੁ ਧੰਨੁ ਸੁਹਾਵਾ ਸੋ ਸਰੀਰੁ ਥਾਨੁ ਹੈ ਜਿਥੈ ਮੇਰਾ ਗੁਰੁ ਧਰੇ ਵਿਖਾ ॥	ਸੋਰ ੪, ਵਾਰ, ੧੯ : ੫	੬੫੦
ਧਨੁ ਧਨ ਸੁਹਾਵੀ ਸਫਲ ਘੜੀ ਜਿਤੁ ਹਰਿ ਸੇਵਾ ਮਨਿ ਭਾਣੀ ॥	ਕਾਨ ੪, ਵਾਰ, ੧੦ : ੧	੧੩੧੭
ਧਨੁ ਧੰਨੁ ਸੁ ਰਸਨਾ ਧੰਨੁ ਕਰ ਧੰਨੁ ਸੁ ਪਾਧਾ ਸਤਿਗੁਰੂ ਜਿਤੁ ਮਿਲਿ ਹਰਿ ਲੇਖਾ ਲਿਖਾ ॥	ਕਾਨ ੪, ਵਾਰ, ੮ : ੫	੧੩੧੬
ਧੰਨੁ ਧੰਨੁ ਸੇ ਸਾਹ ਹੈ ਜਿ ਨਾਮਿ ਕਰਹਿ ਵਾਪਾਰੁ ॥	ਗਉ ੪, ਵਾਰ ੨੨ ਸ, ੪, ੨ : ੩	੩੧੩
ਧੰਨੁ ਧੰਨੁ ਸੇ ਜਨ ਜਿਨ ਹਰਿ ਸੇਵਿਆ ਤਿਨ ਹਉ ਕੁਰਬਾਣੇ ॥	ਮਾਰੂ ੩, ਵਾਰ, ੪ : ੫	੧੦੮੮
ਧਨੁ ਧਨੁ ਸੇ ਜਨ ਜਿਨੀ ਕਲਿ ਮਹਿ ਹਰਿ ਪਾਇਆ ਜਨ ਨਾਨਕ ਸਦ ਕੁਰਬਾਨੀ ॥	ਰਾਮ ੫, ੨, ੪ : ੨	੮੮੩
ਧੰਨੁ ਧਨੁ ਸੇਵਾ ਸਫਲ ਸਤਿਗੁਰੂ ਕੀ ਜਿਤੁ ਹਰਿ ਹਰਿ ਨਾਮੁ ਜਪਿ ਹਰਿ ਸੁਖੁ ਪਾਇਆ ॥	ਗਉ ੪, ੪੮, ੨ : ੩	੧੬੬
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਸੁ ਹਰਿ ਨਾਮਿ ਸੁਣਿਐ ਮਨਿ ਅਨਦੁ ਭਇਆ ॥	ਵਡ ੪, ਵਾਰ, ੧੮ : ੩	੫੯੩
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਸਤਿਗੁਰ ਸੇਵਾ ਕਰਿ ਹਰਿ ਨਾਮੁ ਲਇਆ ॥	ਵਡ ੪, ਵਾਰ, ੧੮ : ੪	੫੯੩
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜਿਨਿ ਹਰਿ ਨਾਮਾ ਮੁਖਿ ਰਾਮੁ ਕਹਿਆ ॥	ਵਡ ੪, ਵਾਰ, ੧੮ : ੨	੫੯੩
ਧੰਨੁ ਧੰਨੁ ਸੋ ਗੁਰਸਿਖੁ ਕਹੀਐ ਜੋ ਸਤਿਗੁਰ ਚਰਣੀ ਜਾਇ ਪਇਆ ॥	ਵਡ ੪, ਵਾਰ, ੧੮ : ੧	੫੯੩
ਧਨੁ ਧਨੁ ਸੋ ਜਨੁ ਪੁਰਖੁ ਸਭਾਗਾ ॥	ਸੂਹੀ ਕਬ, ੩, ੩ : ੨	੭੯੨

ਧਨੁ ਧਨੁ ਹਰਿ ਗਿਆਨੀ ਸਤਿਗੁਰੂ ਹਮਾਰਾ ਜਿਨਿ ਵੈਰੀ ਮਿਤ੍ਰ ਹਮ ਕਉ ਸਭ ਸਮ ਦ੍ਰਿਸਟਿ ਦਿਖਾਈ ॥	ਵਡ ੪, ਵਾਰ, ੧੯ : ੪	-	੫੯੪
ਧਨੁ ਧਨੁ ਹਰਿ ਜਨ ਜਿਨਿ ਹਰਿ ਪ੍ਰਭੁ ਜਾਤਾ ॥	ਮਾਝ ੪, ੬, ੨ : ੧	-	੯੬
ਧਨੁ ਧਨੁ ਹਰਿ ਭਗਤੁ ਸਤਿਗੁਰੂ ਹਮਾਰਾ ਜਿਸ ਕੀ ਸੇਵਾ ਤੇ ਹਮ ਹਰਿ ਨਾਮਿ ਲਿਵ ਲਾਈ ॥	ਵਡ ੪, ਵਾਰ, ੧੯ : ੩	-	੫੯੪
ਧਨੁ ਧਨੁ ਕਹਾ ਪੁਕਾਰਤੇ ਮਾਇਆ ਮੋਹ ਸਭ ਕੂਰ ॥	ਗਉ ੫, ਬਾਅ, ੪ ਸ: ੧	-	੨੫੦
ਧਨੁ ਧਨੁ ਕਲਜੁਗਿ ਨਾਨਕਾ ਜਿ ਚਲੇ ਸਤਿਗੁਰ ਭਾਇ ॥	ਸਲੋ ੩, ੧੨ : ੮	-	੧੪੧੪
ਧੰਨੁ ਧੰਨੁ ਗੁਰਦੇਵ ਜਿਸੁ ਸੰਗਿ ਹਰਿ ਜਪੇ ॥	ਜੈਤ ੫, ਵਾਰ, ੧੯ : ੧	-	੭੧੦
ਧਨੁ ਧਨੁ ਗੁਰੁ ਸਤ ਪੁਰਖੁ ਹੈ ਜਿਨਿ ਭਗਤਿ ਹਰਿ ਦੀਨੀ ॥	ਗਉ ੩, ੩੮, ੨ : ੩	-	੧੬੩
ਧਨੁ ਧੰਨੁ ਗੁਰੂ ਸਾਬਾਸਿ ਹੈ ਜਿਨਿ ਹਉਮੈ ਮਾਰੀ ਰਾਮ ॥	ਬਿਲਾ ੪, ਛੰਤ ੨, ੪ : ੨	-	੮੪੫
ਧਨੁ ਧਨੁ ਗੁਰੂ ਹਰਿ ਦਸਿਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਬਿਗਾਸੇ ਰਾਮ ॥	ਬਿਹਾ ੪, ੧, ੪ : ੪	-	੫੩੮
ਧੰਨੁ ਧੰਨੁ ਗੁਰੂ ਗੁਣ ਗਾਵਦਾ ਤਿਸ ਨੋ ਸਦਾ ਸਦਾ ਨਮਸਕਾਰੁ ॥	ਗਉ ੪, ਵਾਰ ੬ ਸ. ੪, ੧ : ੬	-	੩੦੨
ਧਨੁ ਧੰਨੁ ਗੁਰੂ ਗੁਰ ਸਤਿਗੁਰੁ ਪੂਰਾ ਨਾਨਕ ਮਨਿ ਆਸ ਪੁਜਾਏ ॥	ਵਡ ੪, ੩, ੪ : ੪	-	੫੬੨
ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ ॥	ਗਉ ੪, ੫੧, ੧*: ੨	-	੧੬੮
ਧਨੁ ਧੰਨੁ ਗੁਰੂ ਗੁਰੁ ਸਤਿਗੁਰੁ ਪੂਰਾ ਬਿਖੁ ਡੁਬਦੇ ਬਾਹ ਦੇਇ ਕਢਿਭਾ ॥	ਪ੍ਰਭਾ ੪, ੬, ੧ : ੨	-	੧੩੩੭
ਧਨੁ ਧੰਨੁ ਗੁਰੂ ਜਿਨਿ ਨਾਮੁ ਅਰਾਧਿਆ ਆਪਿ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਇ ॥	ਗਉ ੪, ਵਾਰ ੧੭ ਸ, ੪, ੨ : ੪	-	੩੧੦
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥	ਗਉ ੪, ੪੯, ੪ : ੩	-	੧੬੭
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥	ਮਲਾ ੪, ੫, ੪ : ੨	-	੧੨੬੪
ਧਨੁ ਧੰਨੁ ਗੁਰੂ ਪੂਰਾ ਪ੍ਰਭੁ ਪਾਇਆ ਲਗਿ ਸੰਗਤਿ ਨਾਮੁ ਪਛਾਣੈ ॥	ਆਸਾ ੪, ਛੰਤ ੧੨, ੩ : ੪	-	੪੪੬
ਧਨੁ ਧੰਨੁ ਗੁਰੂ ਰਾਮਦਾਸ ਗੁਰੁ ਜਿਨਿ ਪਾਰਸੁ ਪਰਸਿ ਮਿਲਾਇਅਉ ॥	ਸਵ ੫, ਕਲ੍ਯ, ੫ : ੬	-	੧੪੦੭
ਧਨੁ ਧੰਨੁ ਗੁਰੂ ਵਡ ਪੁਰਖੁ ਹੈ ਮੈ ਦਸੇ ਹਰਿ ਸਾਬਾਸੇ ॥	ਸੂਹੀ ੪, ਛੰਤ ੫, ੧ : ੩	-	੭੭੬
ਧਨੁ ਧੰਨੁ ਜਨਮੁ ਸਚਿਆਰੀਆ ਮੁਖ ਉਜਲ ਸਚੁ ਕਰਿਜੈ ॥	ਗਉ ੪, ਵਾਰ, ੨੦ : ੫	-	੩੧੨
ਧਨੁ ਧੰਨੁ ਤਿਨਾ ਕਾ ਗੁਰੂ ਹੈ ਜਿਸੁ ਅੰਮ੍ਰਿਤ ਫਲ ਹਰਿ ਲਾਗੇ ਮੁਖਾ ॥	ਵਡ ੪, ਵਾਰ, ੬ : ੫	-	੫੮੮
ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥	ਵਡ ੫, ੯, ੪ : ੩	-	੫੬੪
ਧਨੁ ਧੰਨੁ ਤੇ ਜਨ ਜਿਨ ਹਰਿ ਨਾਮੁ ਜਪਿਆ ਤਿਨ ਦੇਖੇ ਹਉ ਭਇਆ ਸਨਾਥੁ ॥	ਤੁਖਾ ੪, ਛੰਤ ੩, ੧ : ੫	-	੧੧੧੫
ਧਨੁ ਧੰਨੁ ਤੇ ਜਨ ਨਾਨਕਾ ਜਿਨ ਹਰਿ ਨਾਮਾ ਉਰਿ ਧਾਰ ॥	ਮਾਲੀ ੫, ੧, ੪ : ੨	-	੯੮੬
ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥	ਤੁਖਾ ੪, ਛੰਤ ੨, ੨ : ੩	-	੧੧੧੪
ਧੰਨੁ ਧੰਨੁ ਧੰਨੁ ਜਨੁ ਆਇਆ ॥	ਗਉ ੫, ਸੁਖ ੨੩, ੮ : ੫	-	੨੯੪
ਧਨੁ ਧੰਨੁ ਪਿਤਾ ਧਨੁ ਧੰਨੁ ਕੁਲੁ ਧਨੁ ਸੁ ਜਨਨੀ ਜਿਨਿ ਗੁਰੂ ਜਣਿਆ ਮਾਇ ॥	ਗਉ ੪, ਵਾਰ ੧੭ ਸ, ੪, ੨ : ੩	-	੩੧੦
ਧਨੁ ਧਨੁ ਪੁਰਖ ਸਾਬਾਸਿ ਹੈ ਜਿਨ ਸਚੁ ਰਸਨਾ ਅੰਮ੍ਰਿਤੁ ਪਿਜੈ ॥	ਗਉ ੪, ਵਾਰ, ੨੦ : ੩	-	੩੧੨
ਧਨੁ ਧਨੁ ਭਾਗ ਤਿਨਾ ਸੰਤ ਜਨਾ ਜੋ ਹਰਿ ਜਸੁ ਸ੍ਰਵਣੀ ਸੁਣਤਿਆ ॥	ਸੋਰ ੪, ਵਾਰ, ੧੮ : ੨	-	੬੪੯
ਧਨੁ ਧਨੁ ਭਾਗ ਤਿਨਾ ਸਾਧ ਜਨਾ ਹਰਿ ਕੀਰਤਨੁ ਗਾਇ ਗੁਣੀ ਜਨ ਬਣਤਿਆ ॥	ਸੋਰ ੪, ਵਾਰ, ੧੮ : ੩	-	੬੪੯
ਧਨੁ ਧਨੁ ਭਾਗ ਤਿਨਾ ਗੁਰਮੁਖਾ ਜੋ ਗੁਰਸਿਖ ਲੈ ਮਨੁ ਜਿਣਤਿਆ ॥	ਸੋਰ ੪, ਵਾਰ, ੧੮ : ੪	-	੬੪੯
ਧੰਨੁ ਧਨੁ ਭਾਗ ਤਿਨਾ ਭਗਤ ਜਨਾ ਜੋ ਹਰਿ ਨਾਮਾ ਹਰਿ ਮੁਖਿ ਕਹਤਿਆ ॥	ਸੋਰ ੪, ਵਾਰ, ੧੮ : ੧	-	੬੪੯
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥	ਰਾਮ ਬਸ, ਵਾਰ, ੭ : ੧	-	੯੬੮
ਧਨੁ ਧਨੁ ਵਡ ਭਾਗ ਗੁਰ ਸਰਣੀ ਆਏ ਹਰਿ ਗੁਰ ਮਿਲਿ ਦਰਸਨੁ ਪਾਇਆ ॥	ਰਾਮ ੪, ੫, ੨ : ੨	-	੮੮੨
ਧਨੁ ਧਨੁ ਵਡਭਾਗ ਮਿਲਿਓ ਗੁਰੁ ਸਾਧੂ ਮਿਲਿ ਸਾਧੂ ਲਿਵ ਉਨਮਨਿ ਲਾਗਿਬਾ ॥	ਜੈਤ ੪, ੪, ੨ : ੧	-	੬੯੭
ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥	ਕਾਨ ੪, ਵਾਰ ੧ ਸ, ੪, ੧ : ੪	-	੧੩੧੨
ਧੰਨੁ ਧੰਨੁ ਵਡਭਾਗੀ ਨਾਨਕਾ ਜਿਨਾ ਸਤਿਗੁਰੁ ਲਏ ਮਿਲਾਇ ॥	ਸਿਰੀ ੪, ੬੭, ੪ : ੩	-	੪੦
ਧਨੁ ਧਨੁ ਵਡੇ ਠਾਕੁਰ ਪ੍ਰਭ ਮੇਰੇ ਜਪਿ ਨਾਨਕ ਭਗਤਿ ਓਮਾਹਾ ਰਾਮ ॥	ਜੈਤ ੪, ੯, ੪ : ੩	-	੬੯੯

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥	ਸਿਰੀ ੧, ੧, ੨ : ੧	-	੧੪
ਧਰਤੀ ਤੇ ਆਕਾਸਿ ਚਢਾਵੈ ਚਢੇ ਆਕਾਸਿ ਗਿਰਾਵੈ ॥	ਸਾਰ ਕਬ, ੨, ੨ : ੨	-	੧੨੫੨
ਧਰਤੀ ਦੂਖ ਸਹੈ ਸੋਖੈ ਅਗਨਿ ਭਖੈ ॥	ਤੁਖਾ ੧, ਬਾਰਾ, ੮ : ੨	-	੧੧੦੮
ਧਰਤੀ ਦੇਗ ਮਿਲੈ ਇਕ ਵੇਰਾ ਭਾਗੁ ਤੇਰਾ ਭੰਡਾਰੀ ॥	ਬਸੰ ੧, ਅਸ ੮, ੨ : ੨	-	੧੧੯੦
ਧਰਤੀ ਪਾਣੀ ਪਰਬਤ ਭਾਰੁ ॥	ਸਾਰ ੪, ਵਾਰ ੬ ਸ, ੧, ੧ : ੫	-	੧੨੩੯
ਧਰਤੀ ਪਾਤਾਲੀ ਆਕਾਸੀ ਇਕਿ ਦਰਿ ਰਹਨਿ ਵਜੀਰ ॥	ਮਲਾ ੧, ਵਾਰ ੨੪ ਸ, ੧, ੧ : ੨	-	੧੨੮੯
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥	ਰਾਮ ੫, ਵਾਰ ੨੦ ਸ, ੫, ੧ : ੨	-	੯੬੫
ਧਰਤੀ ਭਾਰਿ ਨ ਬਿਆਪਈ ਉਨ ਕਉ ਲਾਹੂ ਲਾਹਿ ॥	ਸਲੋ ੫, ੨੧੦ : ੨	-	੧੩੭੫
ਧਰ ਤੂਟੀ ਗਾਡੋ ਸਿਰ ਭਾਰਿ ॥	ਰਾਮ ੧, ੧੧. ੨ : ੩	-	੮੭੯
ਧਰਨਿ ਅਕਾਸ ਸਭ ਮਹਿ ਪ੍ਰਭ ਪੇਖੁ ॥	ਗਉ ੫, ਥਿਤੀਂ. ੧੪ : ੪	-	੨੯੯
ਧਰਨਿ ਅਕਾਸ ਕੀ ਕਰਗਹ ਬਨਾਈ ॥	ਆਸਾ ਕਬ, ੩੬, ੨ : ੧	-	੪੮੪
ਧਰਨਿ ਅਕਾਸੁ ਦਸੋ ਦਿਸ ਨਾਹੀ ਤਬ ਇਹੁ ਨੰਦੁ ਕਹਾ ਥੋ ਰੇ ॥	ਗਉ ਕਬ, ਅਸ ੭੦, ੧*: ੨	-	੩੩੮
ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ ॥	ਸਵ ੫, ਮਥੁ, ੭ : ੫	-	੧੪੦੯
ਧਰਨਿ ਪਰੈ ਉਰਵਾਰਿ ਨ ਜਾਈ ॥	ਗਉ ਕਬ, ੧੬, ੧*: ੨	-	੩੨੬
ਧਰਨਿ ਪੜੈ ਤਿਸੁ ਲਗੈ ਨ ਕਾਲਾ ॥	ਆਸਾ ੫, ੧੩, ੩ : ੨	-	੩੭੪
ਧਰਨਿ ਮਾਹਿ ਆਕਾਸ ਪਇਆਲ ॥	ਗਉ ੫, ਸੁਖ ੨੩, ੨ : ੩	-	੨੯੩
ਧਰਮ ਅਰਥ ਅਰੁ ਕਾਮ ਮੋਖ ਦੇਤੇ ਨਹੀ ਬਾਰ ॥	ਬਿਲਾ ੫, ੬੨, ੨ : ੨	-	੮੧੬
ਧਰਮ ਅਰਥ ਅਰੁ ਕਾਮ ਮੋਖ ਮੁਕਤਿ ਪਦਾਰਥ ਨਾਥ ॥	ਰਾਮ ੫, ਛੰਤ ੪, ੪ ਸ: ੧	-	੯੨੭
ਧਰਮ ਅਰਥ ਕਾਮ ਸਭਿ ਪੂਰਨ ਮਨਿ ਚਿੰਦੀ ਇਛ ਪੁਜਾਏ ॥	ਸੂਹੀ ੫, ਛੰਤ ੧੧, ੪ : ੪	-	੭੮੫
ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ ॥	ਗਉ ੫, ਛੰਤ ੨, ੧ : ੩	-	੨੪੮
ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥	ਸਿਰੀ ੧, ਪਹ ੧, ੩ : ੫	-	੭੫
ਧਰਮ ਕਰਮ ਪੂਰੈ ਸਤਿਗੁਰੁ ਪਾਈ ਹੈ ॥	ਸਵ ੪, ਨਲ੍ਯ, ੨ : ੧	-	੧੩੯੮
ਧਰਮ ਕਲਾ ਹਰਿ ਬੰਧਿ ਬਹਾਲੀ ॥	ਆਸਾ ੫, ੧੦੧, ੩ : ੨	-	੩੯੬
ਧਰਮ ਕੋਟਿ ਜਾ ਕੈ ਪ੍ਰਤਿਹਾਰ ॥	ਭੈਰ ਕਬ, ਅਸ ੨, ੨ : ੪	-	੧੧੬੩
ਧਰਮ ਖੰਡ ਕਾ ਏਹੋ ਧਰਮੁ ॥	ਜਪੁ ੧, ੩੫ : ੧	-	੭
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥	ਆਸਾ ੫, ਛੰਤ ੧੨, ੩ : ੩	-	੪੬੦
ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ ॥	ਸੋਰ ੫, ੧੯, ੩ : ੨	-	੬੧੪
ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ ॥	ਸੂਹੀ ੪, ੨, ੨ : ੨	-	੭੩੧
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥	ਬਿਹਾ ੪, ਵਾਰ, ੧੭ : ੪	-	੫੫੫
ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ ॥	ਰਾਮ ਬਸ, ਵਾਰ, ੩ : ੨	-	੯੬੭
ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ ॥	ਸੂਹੀ ਕਬ, ੫, ੩ : ੨	-	੭੯੩
ਧਰਮ ਰਾਇ ਕੀ ਕਾਨਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥	ਬਿਲਾ ੪, ੬, ੧ : ੨	-	੮੦੦
ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥	ਕਲਿ ੪, ਅਸ ੬, ੨ : ੨	-	੧੩੨੬
ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ ॥	ਮਾਰੂ ੧, ਸੋਲਾ ੯, ੬ : ੩	-	੧੦੨੯
ਧਰਮ ਰਾਇ ਕੇ ਕਾਗਰ ਫਾਟੇ ॥	ਪ੍ਰਭਾ ੫, ਅਸ ੩, ੧ : ੨	-	੧੩੪੮
ਧਰਮ ਰਾਇ ਕੇ ਦੂਤ ਨ ਜੋਹੈ ॥	ਗਉ ੫, ੯੭, ੨ : ੩	-	੧੮੫
ਧਰਮ ਰਾਇ ਜਬ ਪਕਰਸਿ ਬਵਰੇ ਤਉ ਕਾਲ ਮੁਖਾ ਉਠਿ ਜਾਹੀ ॥	ਸਾਰ ੫, ੧੬, ੩ : ੨	-	੧੨੦੭
ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ ॥	ਸਿਰੀ ੫, ਪਹ ੪, ੨ : ੫	-	੭੭
ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ ॥	ਮਾਰੂ ਕਬ, ੧, ੩ : ੧	-	੧੧੦੬
ਧਰਮ ਰਾਇ ਜਬ ਲੇਖਾ ਮਾਗੈ ਬਾਕੀ ਨਿਕਸੀ ਭਾਰੀ ॥	ਮਾਰੂ ਕਬ, ੭, ੨ : ੧	-	੧੧੦੪
ਧਰਮ ਰਾਇ ਜਮਕੰਕਰਾ ਨੋ ਆਖਿ ਛਡਿਆ ਏਸੁ ਤਪੇ ਨੋ ਤਿਥੈ ਖੜਿ ਪਾਇਹੁ ਜਿਥੈ ਮਹਾ ਮਹਾਂ ਹਤਿਆਰਿਆ ॥	ਗਉ ੪, ਵਾਰ ੩੦ ਸ, ੪, ੧ : ੧੧	-	੩੧੬
ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ ॥	ਨਟ ੪, ਅਸ ੧, ੬ : ੨	-	੯੮੦
ਧਰਮ ਰਾਇ ਤਿਸੁ ਕਰੇ ਖੁਆਰੀ ॥	ਗਉ ੫, ਸੁਖ ੧੨, ੨ : ੮	-	੨੭੮
ਧਰਮ ਰਾਇ ਤਿਨ ਕਾ ਮਿਤੁ ਹੈ ਜਮ ਮਗਿ ਨ ਪਾਵੈ ॥	ਮਾਰੂ ੩, ਵਾਰ, ੧੪ : ੪	-	੧੦੯੧
ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ॥	ਜੈਤ ੪, ੫, ੪ : ੨	-	੬੯੮
ਧਰਮ ਰਾਇ ਨੋ ਹੁਕਮੁ ਹੈ ਬਹਿ ਸਚਾ ਧਰਮੁ ਬੀਚਾਰਿ ॥	ਸਿਰੀ ੩, ੬੩, ੨ : ੧	-	੩੮

ਧਰਮ ਰਾਇ ਪਰੁਲੀ ਪ੍ਰਤਿਹਾਰੁ ॥	ਮਲਾ ਨਾਮ, ੧, ੨ : ੪	-	੧੨੯੨
ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ ॥	ਆਸਾ ੫, ੧੪੦, ੨ : ੨	-	੪੦੬
ਧਰਮੀ ਧਰਮੁ ਕਰਹਿ ਗਾਵਾਵਹਿ ਮੰਗਹਿ ਮੋਖ ਦੁਆਰੁ ॥	ਆਸਾ ੧, ਵਾਰ ੧੧ ਸ, ੧, ੨ : ੭	-	੪੬੯
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥	ਬਿਲਾ ੪, ਅਸ ੧, ੨ : ੨	-	੮੩੩
ਧਰਮੁ ਅਰਥੁ ਸਭੁ ਕਾਮੁ ਮੋਖੁ ਹੈ ਜਨ ਪੀਛੈ ਲਗਿ ਫਿਰਥਈ ॥	ਕਲਿ ੪, ੪, ੧*: ੨	-	੧੩੨੦
ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ ॥	ਮਲਾ ੧, ਵਾਰ, ੩ : ੮	-	੧੨੮੦
ਧਰਮੁ ਦਲਾਲੁ ਪਾਏ ਨੀਸਾਣੁ ॥	ਸੂਹੀ ੩, ਵਾਰ ੧੩ ਸ, ੧, ੧ : ੫	-	੭੮੯
ਧਰਮੁ ਦ੍ਰਿੜਹੁ ਹਰਿ ਨਾਮੁ ਧਿਆਵਹੁ ਸਿਮ੍ਰਿਤਿ ਨਾਮੁ ਦ੍ਰਿੜਾਇਆ ॥	ਸੂਹੀ ੪, ਛੰਤ ੨, ੧ : ੩	-	੭੭੩
ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥	ਮਾਰੂ ੫, ਵਾਰ, ੧੧ : ੨	-	੧੦੯੮
ਧਰਮੁ ਫੁਲੁ ਫਲੁ ਗੁਰਿ ਗਿਆਨੁ ਦ੍ਰਿੜਾਇਆ ਬਹਕਾਰ ਬਾਸੁ ਜਗਿ ਦੀਜੈ ॥	ਕਲਿ ੪, ਅਸ ੪, ੫ : ੨	-	੧੩੨੫
ਧਰਮੁ ਭੂਮਿ ਸਤੁ ਬੀਜੁ ਕਰਿ ਐਸੀ ਕਿਰਸ ਕਮਾਵਹੁ ॥	ਆਸਾ ੧, ਅਸ ੧੩, ੮ : ੧	-	੪੧੮
ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ ॥	ਮਾਝ ੧, ਵਾਰ ੧੯ ਸ, ੧, ੧ : ੩	-	੧੪੭
ਧਰਿ ਤਾਰਾਜੂ ਤੋਲੀਐ ਨਿਵੈ ਸੁ ਗਉਰਾ ਹੋਇ ॥	ਆਸਾ ੧, ਵਾਰ ੧੪ ਸ, ੧, ੧ : ੬	-	੪੭੦
ਧਰਿ ਧਾਰਣ ਦੇਖੈ ਜਾਣੈ ਆਪਿ ॥	ਬਸੰ ੧, ਅਸ ੨, ੪ : ੪	-	੧੧੮੮
ਧਵਲੈ ਉਪਰਿ ਕੇਤਾ ਭਾਰੁ ॥	ਜਪੁ ੧, ੧੬ : ੧੦	-	੩
ਧਾਇਓ ਰੇ ਮਨ ਦਹ ਦਿਸ ਧਾਇਓ ॥	ਟੋਡੀ ੫, ੩, ੧*: ੧	-	੭੧੨
ਧਾਇ ਧਾਇ ਕ੍ਰਿਪਨ ਸ੍ਰਮੁ ਕੀਨੋ ਇਕਤ੍ਰ ਕਰੀ ਹੈ ਮਾਇਆ ॥	ਟੋਡੀ ੫, ੪, ੧ : ੧	-	੭੧੨
ਧਾਇ ਧਾਇ ਬਹੁ ਬਿਧਿ ਕਉ ਧਾਵੈ ਸਗਲ ਨਿਰਾਰਥ ਕਾਮ ॥	ਟੋਡੀ ੫, ੬, ੧ : ੨	-	੭੧੩
ਧਾਣਕ ਰੂਪਿ ਰਹਾ ਕਰਤਾਰ ॥	ਸਿਰੀ ੧, ੨੯, ੧ : ੪	-	੨੪
ਧਾਣਕ ਰੂਪਿ ਰਹਾ ਕਰਤਾਰ ॥	ਸਿਰੀ ੧, ੨੯, ੨ : ੪	-	੨੪
ਧਾਣਕ ਰੂਪਿ ਰਹਾ ਕਰਤਾਰ ॥	ਸਿਰੀ ੧, ੨੯, ੩ : ੪	-	੨੪
ਧਾਣਕ ਰੂਪਿ ਰਹਾ ਕਰਤਾਰ ॥	ਸਿਰੀ ੧, ੨੯, ੪ : ੪	-	੨੪
ਧਾਤੁ ਮਿਲੈ ਫੁਨਿ ਧਾਤੁ ਕਉ ਸਿਫਤੀ ਸਿਫਤਿ ਸਮਾਇ ॥	ਸਿਰੀ ੧, ੧੨, ੧ : ੧	-	੧੮
ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ ॥	ਤਿਲੰ ੧, ਅਸ ੧, ੮ : ੧	-	੭੨੫
ਧਾਤੁਰ ਬਾਜੀ ਸੰਸਾਰੁ ਅਚੇਤੁ ਹੈ ਚਲੈ ਮੂਲੁ ਗਵਾਇ ॥	ਮਲਾ ੩, ਅਸ ੧, ੫ : ੧	-	੧੨੭੬
ਧਾਤੁਰ ਬਾਜੀ ਸਬਦਿ ਨਿਵਾਰੇ ਨਾਮੁ ਵਸੈ ਮਨਿ ਆਈ ॥	ਰਾਮ ੩, ਅਸ ੨, ੧੨ : ੧	-	੯੦੯
ਧਾਤੁਰ ਬਾਜੀ ਪਲਚਿ ਰਹੇ ਨਾ ਉਰਵਾਰੁ ਨ ਪਾਰੁ ॥	ਸਿਰੀ ੩, ੪੦, ੩ : ੩	-	੨੯
ਧਾਤੂ ਪੰਜਿ ਰਲਾਇ ਕੂੜਾ ਪਾਜਿਆ ॥	ਸਲੋ ੧, ੧੪ : ੨	-	੧੪੧੧
ਧਾਨੁ ਪ੍ਰਭ ਕਾ ਖਾਨਾ ॥	ਗਉ ੫, ੧੪੯*, ੧*: ੨	-	੨੧੨
ਧਾਰਹੁ ਕਿਰਪਾ ਜਿਸਹਿ ਗੁਸਾਈ ॥	ਗਉ ੫, ਬਾਅ, ੬ : ੭	-	੨੫੧
ਧਾਰਣ ਧਾਰਿ ਰਹਿਓ ਬ੍ਰਹਮੰਡ ॥	ਗਉ ੫, ਸੁਖ ੧੪, ੬ : ੮	-	੨੮੨
ਧਾਰਿ ਅਨੁਗ੍ਰਹੁ ਅਪਨਾ ਪ੍ਰਭਿ ਕੀਨਾ ॥	ਸੂਹੀ ੫, ਅਸ ੨, ੭ : ੧	-	੭੬੦
ਧਾਰਿ ਅਨੁਗ੍ਰਹੁ ਅਪਨੀ ਕਰਿ ਲੀਨੀ ਗੁਰਮੁਖਿ ਪੂਰ ਗਿਆਨੀ ॥	ਸਾਰ ੫, ੧੨੭, ੧ : ੧	-	੧੨੨੮
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥	ਸੋਰ ੫, ੬੩, ੪ : ੧	-	੬੨੫
ਧਾਰਿ ਅਨੁਗ੍ਰਹੁ ਸੁਆਮੀ ਮੇਰੇ ॥	ਮਾਰੂ ੫, ਸੋਲਾ ੧੪, ੯ : ੧	-	੧੦੮੬
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਦੁਤੀਆ ਭਾਉ ਨਿਵਾਰਿ ॥	ਧਨਾ ੫, ੧੮, ੧ : ੧	-	੬੭੫
ਧਾਰਿ ਅਨੁਗ੍ਰਹੁ ਸੁਆਮੀ ਮੇਰੇ ਨਾਮੁ ਮਹਾ ਰਸੁ ਪੀਜੈ ॥	ਮਲਾ ੫, ੧੭, ੧ : ੨	-	੧੨੬੯
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥	ਟੋਡੀ ੫, ੧੪, ੧*: ੨	-	੭੧੪
ਧਾਰਿ ਅਨੁਗ੍ਰਹੁ ਪਾਰਬ੍ਰਹਮਿ ਰਾਖੇ ਭ੍ਰਮ ਕੇ ਖੁਲ੍ਹੇ ਕਪਾਟ ॥	ਮਲਾ ੫, ੧੪, ੧ : ੧	-	੧੨੬੯
ਧਾਰਿ ਅਨੁਗ੍ਰਹੋ ਅਪਨਾ ਕਰਿ ਲੀਨਾ ਰਾਮ ॥	ਬਿਹਾ ੫, ੯, ੪ : ੧	-	੫੪੮
ਧਾਰਿ ਕ੍ਰਿਪਾ ਪ੍ਰਭ ਹਾਥ ਦੇ ਰਾਖਿਆ ਹਰਿ ਗੋਵਿਦੁ ਨਵਾ ਨਿਰੋਆ ॥	ਸੋਰ ੫, ੪੯, ੧*: ੨	-	੬੨੦
ਧਾਰਿ ਖੇਲੁ ਚਤੁਰਭੁਜੁ ਕਹਾਇਆ ॥	ਮਾਰੂ ੫, ਸੋਲਾ ੧੧, ੯ : ੨	-	੧੦੮੨
ਧਾਰਿ ਰਹਿਓ ਸੁਆਮੀ ਓਤਿ ਪੋਤਿ ॥	ਗਉ ੫, ਸੁਖ ੨੩, ੩ : ੮	-	੨੯੪
ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥	ਫੁਨ ੫, ੧੬ : ੧	-	੧੩੬੩
ਧਾਵਤ ਕਉ ਧਾਵਹਿ ਬਹੁ ਭਾਤੀ ਜਿਉ ਤੇਲੀ ਬਲਦੁ ਭ੍ਰਮਾਇਓ ॥	ਟੋਡੀ ੫, ੩, ੨ : ੨	-	੭੧੨
ਧਾਵੰਤ ਜੀਆ ਬਹੁ ਪ੍ਰਕਾਰੰ ਅਨਿਕ ਭਾਂਤਿ ਬਹੁ ਡੋਲਤੇ ॥	ਸਸ ੫, ੪੮ : ੨	-	੧੩੫੮
ਧਾਵਤ ਜੋਨਿ ਜਨਮ ਭ੍ਰਮਿ ਥਾਕੇ ਅਬ ਦੁਖ ਕਰਿ ਹਮ ਹਾਰਿਓ ਰੇ ॥	ਗਉ ਕਬ, ਅਸ ੫੬, ੪ : ੧	-	੩੩੫

ਧਾਵਤ ਧਾਵਤ ਸਭੁ ਜਗੁ ਧਾਇਓ ਅਬ ਆਏ ਹਰਿ ਦੁਆਰੀ ॥	ਗੂਜ ੫, ੨, ੪ : ੧	-	੪੯੫
ਧਾਵਤ ਧਾਵਤ ਨਹ ਤ੍ਰਿਪਤਾਸਿਆ ਰਾਮ ਨਾਮੁ ਨਹੀ ਚੀਨਾ ॥	ਸੋਰ ੫, ੨੨, ੩ : ੨	-	੬੧੫
ਧਾਵਤੁ ਪੰਚ ਰਹੇ ਹਰਿ ਧਿਆਇਆ ॥	ਗਉ ੪, ੪੩, ੨ : ੨	-	੧੬੫
ਧਾਵਤ ਪੰਚ ਰਹੇ ਘਰੁ ਜਾਣਿਆ ਕਾਮੁ ਕ੍ਰੋਧੁ ਬਿਖੁ ਮਾਰਿਆ ॥	ਤੁਖਾ ੧, ਛੰਤ ੩, ੧ : ੪	-	੧੧੧੦
ਧਾਵਤ ਭ੍ਰਮਤ ਰਹਨੁ ਨਹੀ ਪਾਵੰਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ ॥	ਸਮੁ ੫, ੧*: ੨	-	੧੩੮੭
ਧਾਵਤ ਮਨੁ ਰਾਖੈ ਇਕ ਠਾਇ ॥	ਗਉ ੫, ਥਿਤੀ, ੧੧ : ੫	-	੨੯੯
ਧਾਵਤ ਮਨੂਆ ਆਵੈ ਠਾਇ ॥	ਗਉ ੫, ਅਸ ੨, ੨ : ੨	-	੨੩੬
ਧਾਵਤ ਰਹੇ ਏਕੁ ਇਕੁ ਬੂਝਿਆ ਆਇ ਬਸੇ ਅਬ ਨਿਹਚਲੁ ਥਾਇ ॥	ਆਸਾ ੫, ੯, ੨ : ੧	-	੩੭੩
ਧਾਵਤ ਰਾਖੇ ਠਾਕਿ ਰਹਾਇਆ ॥	ਮਾਰੂ ੧, ਸੋਲਾ ੩, ੬ : ੨	-	੧੦੨੨
ਧਾਵਤ ਵਰਜੇ ਠਾਕਿ ਰਹਾਏ ॥	ਗਉ ੩, ੨੬, ੩ : ੨	-	੧੫੯
ਧਾਵਤੁ ਥੰਮ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥	ਆਸਾ ੩, ਛੰਤ ੭, ੪ : ੩	-	੪੪੧
ਧਾਵਤੁ ਧਾਇ ਤਦੇ ਘਰਿ ਆਵੈ ਹਰਿ ਹਰਿ ਸਾਧੂ ਸਰਣਿ ਪਵਈਆ ॥	ਬਿਲਾ ੪, ਅਸ ੪, ੨ : ੨	-	੮੩੫
ਧਾਵਤੁ ਧਾਇ ਧਾਵਹਿ ਪ੍ਰੀਤਿ ਮਾਇਆ ਲਖ ਕੋਸਨ ਕਉ ਬਿਥਿ ਦੀਜੈ ॥	ਕਲਿ ੪, ਅਸ ੧, ੭ : ੨	-	੧੩੨੩
ਧਾਵਤੁ ਰਾਖੈ ਇਕਤੁ ਘਰਿ ਆਣੈ ॥	ਸਿਰੀ ੪, ਵਾਰ ੧੪ ਸ, ੩, ੨ : ੩	-	੮੮
ਧਾਵਤੁ ਰਾਖੈ ਇਕਤੁ ਘਰਿ ਆਣੈ ॥	ਮਾਰੂ ੩, ਸੋਲਾ ੧੦, ੧੩ : ੨	-	੧੦੫੪
ਧਾਵਤੁ ਰਾਖੈ ਠਾਕਿ ਰਹਾਏ ॥	ਮਾਝ ੩, ਅਸ ੨, ੨ : ੨	-	੧੧੦
ਧਾਵਤੁ ਰਾਖੈ ਠਾਕਿ ਰਹਾਏ ॥	ਮਾਝ ੩, ਅਸ ੨੪, ੫ : ੧	-	੧੨੩
ਧਾਵਤੁ ਰਾਖੈ ਠਾਕਿ ਰਹਾਏ ॥	ਗਉ ੩, ਅਸ ੬, ੭ : ੨	-	੨੩੨
ਧਾਵਤੁ ਰਾਖੈ ਠਾਕਿ ਰਹਾਏ ॥	ਆਸਾ ੧, ਅਸ ੨, ੫ : ੧	-	੪੧੨
ਧਾਵਤੁ ਰਾਖੈ ਠਾਕਿ ਰਹਾਏ ॥	ਪ੍ਰਭਾ ੧, ਅਸ ੨, ੪ : ੩	-	੧੩੪੩
ਧਾਵਤੋ ਅਸਥਿਰੁ ਥੀਆ ॥	ਮਲਾ ੫, ੨੩, ੧*: ੪	-	੧੨੭੧
ਧਾਵਨ ਪਾਵਨ ਕੂਰ ਕਮਾਵਨ ਇਹ ਬਿਧਿ ਕਰਤ ਅਉਧ ਤਨ ਜਾਰੀ ॥	ਸਮੁ ੫, ੬*: ੩	-	੧੩੮੮
ਧਿਆਇਓ ਅੰਤਿ ਬਾਰ ਨਾਮੁ ਸਖਾ ॥	ਸਾਰ ੫, ੪੦, ੧*: ੧	-	੧੨੧੨
ਧਿਆਇ ਸੋ ਪ੍ਰਭੁ ਸਦਾ ਅਪੁਨਾ ਮਨਹਿ ਚਿੰਦਿਆ ਪਾਈਐ ॥	ਜੈਤ ੫, ਛੰਤ ੨, ੨ : ੩	-	੭੦੪
ਧਿਆਇ ਸੋ ਪ੍ਰਭੁ ਤਰੇ ਭਵਜਲ ਰਹੇ ਆਵਣ ਜਾਣਾ ॥	ਰਾਮ ੫, ਛੰਤ ੩, ੪ : ੩	-	੯੨੬
ਧਿਆਇ ਹਰਿ ਜੀਉ ਹੋਇ ਮਿਰਤਕੁ ਤਿਆਗਿ ਦੂਜਾ ਭਾਉ ॥	ਮਾਰੂ ੫, ੧੧, ੫*: ੨	-	੧੦੦੨
ਧਿਆਏ ਗਾਏ ਕਰਨੈਹਾਰ ॥	ਦੇਵ ੫, ੩੬, ੧*: ੧	-	੫੩੫
ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥	ਗੂਜ ੫, ਵਾਰ ੧੭ ਸ, ੫, ੧ : ੨	-	੫੨੨
ਧਿਆਇ ਧਿਆਇ ਜੀਵਹਿ ਜਨ ਤੇਰੇ ਸਚੁ ਸਬਦੁ ਮਨਿ ਮਾਣੋ ਜੀਉ ॥	ਮਾਝ ੫, ੪੪, ੨ : ੩	-	੧੦੭
ਧਿਆਇ ਧਿਆਇ ਭਗਤਹ ਸੁਖੁ ਪਾਇਆ ॥	ਗਉ ੫, ਸੁਖ ੧੬, ੨ : ੯	-	੨੮੪
ਧਿਆਇ ਨਾਨਕ ਪਰਮੇਸਰੈ ਜਿਨਿ ਦਿਤੀ ਜਿੰਦੁ ॥	ਗਉ ੫, ਵਾਰ, ੧੪ : ੫	-	੩੨੧
ਧਿਆਇ ਮਨਾ ਮੁਰਾਰਿ ਮੁਕੰਦੇ ਕਟੀਐ ਕਾਲ ਦੁਖ ਫਾਧੋ ॥	ਗਉ ੫, ਛੰਤ ੩, ੧ : ੨	-	੨੪੮
ਧਿਆਈਐ ਅਪਨੋ ਸਦਾ ਹਰੀ ॥	ਗੂਜ ੫, ੧੮, ੧*: ੧	-	੪੯੯
ਧਿਆਨ ਕਾ ਕਰਿ ਡੰਡਾ ਜੋਗੀ ਸਿੰਙੀ ਸੁਰਤਿ ਵਜਾਈ ॥	ਰਾਮ ੩, ਅਸ ੧, ੨ : ੨	-	੯੦੮
ਧਿਆਨ ਰੂਪਿ ਹੋਇ ਆਸਣੁ ਪਾਵੈ ॥	ਰਾਮ ੧, ੫, ੨ : ੩	-	੮੭੭
ਧਿਆਨੀ ਧਿਆਨੁ ਲਾਵਹਿ ॥	ਸਿਰੀ ੫, ਅਸ ੨੭, ੧ : ੧	-	੭੧
ਧਿਆਵਉ ਗਾਵਉ ਗੁਣ ਗੋਵਿੰਦਾ ਅਤਿ ਪ੍ਰੀਤਮ ਮੋਹਿ ਲਾਗੈ ਨਾਉ ॥	ਆਸਾ ੫, ੨੫, ੧*: ੨	-	੩੭੭
ਧ੍ਰਿਗੁ ਤਿਨਾ ਕਾ ਜੀਵਿਆ ਕਿਤੁ ਆਏ ਸੰਸਾਰਿ ॥	ਸਲੋ ੩, ੧੩ : ੨	-	੧੪੧੪
ਧ੍ਰਿਗੁ ਤਿਨ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥	ਸਲੋ ਫਰ, ੨੧ : ੨	-	੧੩੭੯
ਧੀਆ ਪੂਤ ਛੋਡਿ ਸੰਨਿਆਸੀ ਆਸਾ ਆਸ ਮਨਿ ਬਹੁਤੁ ਕਰਈਆ ॥	ਬਿਲਾ ੪, ਅਸ ੪, ੩ : ੧	-	੮੩੫
ਧੀਰਉ ਸੁਨਿ ਧੀਰਉ ਪ੍ਰਭ ਕਉ ॥	ਜੈਤ ੫, ੩, ੧*: ੧	-	੭੦੦
ਧੀਰਉ ਦੇਖਿ ਤੁਮ੍ਹਾਰੈ ਰੰਗਾ ॥	ਬਿਲਾ ੫, ੧੦੧, ੧*: ੧	-	੮੨੪
ਧੀਰਜ ਧਰਮੁ ਧਰਣੀਧਰ ਟੇਕ ॥	ਧਨਾ ੧, ਅਸ ੧, ੭ : ੨	-	੬੮੬
ਧੀਰਜ ਮਨਿ ਭਏ ਹਾਂ ॥	ਆਸਾ ੫, ੧੬੨, ੧*: ੫	-	੪੧੦
ਧੀਰਜੁ ਜਸੁ ਸੋਭਾ ਤਿਹ ਬਨਿਆ ॥	ਗਉ ੫, ਬਾਅ, ੩੫ : ੫	-	੨੫੭
ਧੀਰਜੁ ਧਰਮੁ ਗੁਰਮਤਿ ਹਰਿ ਪਾਇਆ ਨਿਤ ਹਰਿ ਨਾਮੈ ਹਰਿ ਸਿਉ ਚਿਤੁ ਲਾਵੈ ॥	ਗੂਜ ੪, ੬, ੨ : ੧	-	੪੯੪

ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥	ਆਸਾ ੧, ੩੫, ੩ : ੨	-	੩੫੯
ਧੁਖਾਂ ਜਿਉ ਮਾਂਲੀਹ ਕਾਰਣਿ ਤਿੰਨ੍ਹਾ ਮਾ ਪਿਰੀ ॥	ਸਲੋ ਫਰ, ੮੭ : ੨	-	੧੩੮੨
ਧੁੰਧੂਕਾਰਿ ਨਿਰਾਲਮੁ ਬੈਠਾ ਨਾ ਤਦਿ ਧੰਧੁ ਪਸਾਰਾ ਹੇ ॥	ਮਾਰੂ ੧, ਸੋਲਾ ੭, ੧ : ੩	-	੧੦੨੬
ਧੁਨਿ ਅਨੰਦ ਅਨਾਹਦੁ ਵਾਜੈ ਗੁਰ ਸਬਦਿ ਨਿਰੰਜਨੁ ਪਾਇਆ ॥	ਮਾਰੂ ੧, ਸੋਲਾ ੨੧, ੧੧ : ੩	-	੧੦੪੨
ਧੁਨਿਤ ਲਲਿਤ ਗੁਨਗ੍ਹ ਅਨਿਕ ਭਾਂਤਿ ਬਹੁ ਬਿਧਿ ਰੂਪ ਦਿਖਾਵਨੀ ਨੀਕੀ ॥	ਮਲਾ ੫, ੨੫, ੧ : ੧	-	੧੨੭੨
ਧੁਨਿ ਮਹਿ ਧਿਆਨੁ ਧਿਆਨ ਮਹਿ ਜਾਨਿਆ ਗੁਰਮੁਖਿ ਅਕਥ ਕਹਾਨੀ ॥	ਰਾਮ ੧, ੯, ੩ : ੨	-	੮੭੯
ਧੁਨਿ ਵਾਜੇ ਅਨਹਦ ਘੋਰਾ ॥	ਰਾਮ ੧, ੧੦, ੨ : ੧	-	੮੭੯
ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥	ਆਸਾ ੩, ਅਸ ੩੬, ੫ : ੨	-	੪੨੯
ਧੁਰ ਕੀ ਸੇਵਾ ਰਾਮੁ ਰਵੀਜੈ ॥	ਰਾਮ ੧, ਅਸ ੫, ੮ : ੨	-	੯੦੫
ਧੁਰ ਕੀ ਬਾਣੀ ਆਈ ॥	ਸੋਰ ੫, ੭੭, ੨ : ੧	-	੬੨੮
ਧੁਰ ਕੀ ਭੇਜੀ ਆਈ ਆਮਰਿ ॥	ਆਸਾ ੫, ੪, ੨ : ੧	-	੩੭੧
ਧੁਰਹੁ ਖਸਮਿ ਭੇਜਿਆ ਸਚੈ ਹੁਕਮਿ ਪਠਾਇ ॥	ਸਲੋ ੩, ੫੭ : ੧	-	੧੪੨੦
ਧੁਰਹੁ ਵਿਛੁੰਨੀ ਕਿਉ ਮਿਲੈ ਗਰਬਿ ਮੁਠੀ ਬਿਲਲਾਇ ॥	ਸਿਰੀ ੧, ਅਸ ੧੨, ੭ : ੩	-	੬੦
ਧੁਰਹੁ ਵਿਛੁੰਨੇ ਧਾਹੀ ਰੁੰਨੇ ॥	ਮਾਰੂ ੧, ਸੋਲਾ ੧੪, ੧੩ : ੧	-	੧੦੩੫
ਧੁਰ ਤੇ ਕਿਰਪਾ ਕਰਹੁ ਆਪਿ ਤਉ ਹੋਇ ਮਨਹਿ ਪਰਗਾਸੁ ॥	ਗਉ ੫, ਬਾਅ, ੩੫ : ੨	-	੨੫੭
ਧੁਰਿ ਆਪੇ ਜਿਨ੍ਹਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥	ਬਸੰ ੩, ੧੮, ੩ : ੧	-	੧੧੭੭
ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥	ਸਲੋ ੩, ੪੧ : ੧	-	੧੪੧੭
ਧੁਰਿ ਹੁਕਮੁ ਲਿਖਿਆ ਤਾਂ ਕਹੀਐ ਕਾਸੁ ॥	ਪ੍ਰਭਾ ੧, ਅਸ ੫, ੨ : ੨	-	੧੩੪੪
ਧੁਰਿ ਹੋ ਹੋ ਲਿਖੇ ਲਿਲਾਧੋ ॥	ਕਾਨ ੪, ੧੧, ੧*: ੪	-	੧੨੯੭
ਧੁਰਿ ਹੋਵਨਾ ਸੁ ਹੋਇਆ ਕੋ ਨ ਮੇਟਣਹਾਰ ॥	ਮਾਲੀ ੫, ੧, ੩ : ੨	-	੯੮੬
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥	ਗਉ ੪, ਵਾਰ ੧੫ ਸ, ੪, ੨ : ੧੧	-	੩੦੯
ਧੁਰਿ ਕਰਮਿ ਪਾਇਆ ਤੁਧੁ ਜਿਨ ਕਉ ਸਿ ਨਾਮਿ ਹਰਿ ਕੈ ਲਾਗੇ ॥	ਰਾਮ ੩, ਅਨੰ, ੫ : ੪	-	੯੧੭
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥	ਆਸਾ ੧, ਵਾਰ, ੧੧ : ੧	-	੪੬੯
ਧੁਰਿ ਕਰਮੁ ਨ ਪਾਇਓ ਪਰਾਣੀ ਵਿਣੁ ਕਰਮਾ ਕਿਆ ਪਾਏ ॥	ਬਿਹਾ ੪, ਵਾਰ ੪ ਸ, ੩, ੨ : ੯	-	੫੫੦
ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ ॥	ਧਨਾ ੫, ਛੰਤ ੧, ੧ : ੪	-	੬੯੧
ਧੁਰਿ ਖਸਮੈ ਕਾ ਹੁਕਮੁ ਪਇਆ ਵਿਣੁ ਸਤਿਗੁਰ ਚੇਤਿਆ ਨ ਜਾਇ ॥	ਬਿਹਾ ੪, ਵਾਰ ੧੯ ਸ, ੩, ੨ : ੧	-	੫੫੬
ਧੁਰਿ ਤਿਨ ਕੀ ਪੈਜ ਰਖਦਾ ਆਪੇ ਰਖਣਹਾਰੁ ॥	ਬਿਹਾ ੪, ਵਾਰ ੨ ਸ, ੩, ੨ : ੨	-	੫੪੯
ਧੁਰਿ ਤੈ ਛੋਡੀ ਕੀਮਤਿ ਪਾਇ ॥	ਰਾਮ ੧, ੮, ੨ : ੪	-	੮੭੮
ਧੁਰਿ ਪੂਰਬਿ ਕਰਤੈ ਲਿਖਿਆ ਤਿਨਾ ਗੁਰਮਤਿ ਨਾਮਿ ਸਮਾਇ ॥	ਸਿਰੀ ੩, ਅਸ ੧੯, ੧*: ੨	-	੬੫
ਧੁਰਿ ਪੂਰਬਿ ਹੋਵੈ ਲਿਖਿਆ ਗੁਰ ਭਾਣਾ ਮੰਨਿ ਲਏਨਿ੍ ॥	ਸੂਹੀ ੩, ਅਸ ੪, ੩ : ੨	-	੭੫੭
ਧੁਰਿ ਭਗਤ ਜਨਾ ਕਉ ਬਖਸਿਆ ਹਰਿ ਅੰਮ੍ਰਿਤ ਭਗਤਿ ਭੰਡਾਰਾ ॥	ਸੂਹੀ ੪, ੯, ੨ : ੧	-	੭੩੩
ਧੁਰਿ ਭਗਤਾ ਮੇਲੇ ਆਪਿ ਮਿਲਾਏ ॥	ਮਾਰੂ ੩, ਸੋਲਾ ੧੦, ੩ : ੧	-	੧੦੫੩
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥	ਆਸਾ ੪, ਛੰਤ ੧੬, ੧ : ੪	-	੪੪੯
ਧੁਰਿ ਮਸਤਕਿ ਹਰਿ ਪ੍ਰਭ ਲਿਖਿਆ ਗੁਰ ਨਾਨਕ ਮਿਲਿਆ ਆਇ ॥	ਸਲੋ ੪, ੨੭ : ੬	-	੧੪੨੪
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਜਨ ਨਾਨਕ ਨਾਮੁ ਧਿਆਇ ॥	ਸਿਰੀ ੪, ਵਣ ੧, ੩ : ੫	-	੮੨
ਧੁਰਿ ਮਸਤਕਿ ਹਰਿ ਪ੍ਰਭਿ ਲਿਖਿਆ ਮੇਰੀ ਜਿੰਦੁੜੀਏ ਜਨ ਨਾਨਕ ਹਰਿ ਗੁਣ ਗਾਏ ਰਾਮ ॥	ਬਿਹਾ ੪, ੩, ੨ : ੪	-	੫੩੯
ਧੁਰਿ ਮਸਤਕਿ ਜਿਨ ਕਉ ਲਿਖਿਆ ਸੇ ਗੁਰਮੁਖਿ ਰਹੇ ਲਿਵ ਲਾਇ ॥	ਸਿਰੀ ੩, ੩੭, ੧*: ੨	-	੨੭
ਧੁਰਿ ਮਸਤਕਿ ਜਿਨ ਕਉ ਲਿਖਿਆ ਤਿਨ ਹਰਿ ਨਾਮੁ ਪਿਆਰਾ ॥	ਗਉ ੩, ੩੮, ੧ : ੪	-	੧੬੩
ਧੁਰਿ ਮਸਤਕਿ ਭਾਗੁ ਹਰਿ ਨਾਮਿ ਸੁਹਾਗੁ ਹਰਿ ਨਾਮੈ ਹਰਿ ਗੁਣ ਗਾਇਆ ॥	ਆਸਾ ੪, ਛੰਤ ੧੨, ੧ : ੩	-	੪੪੬
ਧੁਰਿ ਮਸਤਕਿ ਲੇਖ ਲਿਖੇ ਹਰਿ ਪਾਈ ॥	ਸੂਹੀ ੪, ੫, ੪ : ੧	-	੭੩੨
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥	ਆਸਾ ੪, ਛੰਤ ੧੩, ੩ : ੬	-	੪੪੭
ਧੁਰਿ ਮਰਣੁ ਲਿਖਾਇਆ ਗੁਰਮੁਖਿ ਸੋਹਾਇਆ ਜਨ ਉਬਰੇ ਹਰਿ ਹਰਿ ਧਿਆਨਿ ਜੀਉ ॥	ਆਸਾ ੪, ਛੰਤ ੧੩, ੩ : ੧	-	੪੪੭
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥	ਗਉ ੪, ਵਾਰ ੧੪ ਸ, ੪, ੧ : ੧	-	੩੦੭
ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ ॥	ਰਾਮ ਸੁੰਦ, ਸਦ, ੩ : ੬	-	੯੨੩

ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ ॥	ਸੂਹੀ ੩, ਵਾਰ, ੧੨ : ੫	-	੭੮੯
ਧੁਰਿ ਲੇਖੁ ਲਿਖਿਆ ਸੁ ਕਮਾਵਣਾ ਕੋਇ ਨ ਮੇਟਣਹਾਰੁ ॥	ਪ੍ਰਭਾ ੩, ਅਸ ੧, ੩ : ੨	-	੧੩੪੬
ਧੂਪ ਛਾਵ ਜੇ ਸਮ ਕਰਿ ਸਹੈ ॥	ਰਾਮ ੩, ਵਾਰ ੧੨ ਸ, ੧, ੭ : ੫	-	੯੫੩
ਧੂਪ ਛਾਵ ਜੇ ਸਮ ਕਰਿ ਜਾਣੈ ॥	ਰਾਮ ੧, ਓਅੰ, ੨੪ : ੩	-	੯੩੨
ਧੂਪ ਦੀਪ ਸੇਵਾ ਗੋਪਾਲ ॥	ਗੋਂਡ ੫, ੧੪, ੧ : ੧	-	੮੬੬
ਧੂਪ ਦੀਪ ਕਰਤੇ ਹਰਿ ਨਾਮ ਤੁਲਿ ਨ ਲਾਗੇ ॥	ਸਾਰ ੫, ੧੩੧, ੨ : ੫	-	੧੨੨੯
ਧੂਪ ਦੀਪ ਘ੍ਰਿਤ ਸਾਜਿ ਆਰਤੀ ॥	ਧਨਾ ਸੈਣ, ੨, ੧ : ੧	-	੬੯੫
ਧੂਪ ਦੀਪ ਨਈਬੇਦਹਿ ਬਾਸਾ ॥	ਗੂਜ ਰਵਿ, ੧, ੩ : ੧	-	੫੨੫
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥	ਧਨਾ ੧, ਸੋਹ ੩, ੧ : ੨	-	੧੩
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥	ਧਨਾ ੧, ੯, ੧ : ੨	-	੬੬੩
ਧੂੰਮ ਬਾਦਰ ਸਭਿ ਮਾਇਆ ਸਾਜ ॥	ਬਸੰ ੫, ਅਸ ੨, ੨ : ੨	-	੧੧੯੨
ਧੂਰਤੁ ਸੋਈ ਜਿ ਧੁਰ ਕਉ ਲਾਗੈ ॥	ਸਾਰ ੫, ੯੦, ੧*: ੧	-	੧੨੨੧
ਧੂਰਿ ਸੰਤਨ ਕੀ ਨਾਨਕ ਦੀਜੈ ॥	ਗਉ ੫, ੮੬, ੪ : ੪	-	੧੮੧
ਧੂਰਿ ਸੰਤਨ ਕੀ ਮਸਤਕਿ ਲਾਇ ॥	ਰਾਮ ੫, ੪੭, ੧ : ੩	-	੮੯੭
ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥	ਭੈਰ ੫, ੧੨, ੩ : ੨	-	੧੧੩੮
ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥	ਬਿਹਾ ੫, ੩, ੨ : ੨	-	੫੪੩
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥	ਤਿਲੰ ੧, ੩, ੩ : ੨	-	੭੨੨
ਧੂੜਿ ਤਿਨ੍ਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥	ਬਸੰ ੩, ੧੮, ੩ : ੨	-	੧੧੭੭
ਧੂੜੀ ਮਜਨੁ ਸਾਧ ਖੇ ਸਾਈ ਥੀਏ ਕ੍ਰਿਪਾਲ ॥	ਸਿਰੀ ੫, ਛੰਤ ੩, ੩ ਡ: ੧	-	੮੦
ਧੂੜੀ ਵਿਚਿ ਲੁਡੰਦੜੀ ਸੋਹਾਂ ਨਾਨਕ ਤੈ ਸਹ ਨਾਲੇ ॥	ਸਲੋ ੫, ੨ : ੨	-	੧੪੨੫
ਧੇਨੁ ਦੁਧੈ ਤੇ ਬਾਹਰੀ ਕਿਤੈ ਨ ਆਵੈ ਕਾਮ ॥	ਮਾਝ ੫, ਬਾਰਾ, ੧ : ੩	-	੧੩੩
ਧੋਹੁ ਨ ਚਲੀ ਖਸਮ ਨਾਲਿ ਲਬਿ ਮੋਹਿ ਵਿਗੁਤੇ ॥	ਗਉ ੫, ਵਾਰ, ੧੨ : ੧	-	੩੨੧
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥	ਸੂਹੀ ੧, ੩, ੧ : ੨	-	੭੨੯
ਧੋਤੀ ਊਜਲ ਤਿਲਕੁ ਗਲਿ ਮਾਲਾ ॥	ਬਿਲਾ ੧, ਅਸ ੨, ੪ : ੧	-	੮੩੨
ਧੋਤੀ ਖੋਲਿ ਵਿਛਾਏ ਹੇਠਿ ॥	ਗਉ ੫, ੧੦੭*, ੧ : ੧	-	੨੦੧
ਧੋਤੀ ਟਿਕਾ ਤੈ ਜਪਮਾਲੀ ਧਾਨੁ ਮਲੇਛਾਂ ਖਾਈ ॥	ਆਸਾ ੧, ਵਾਰ ੧੬ ਸ, ੧, ੧ : ੨	-	੪੭੧
ਧੋਤੀ ਟਿਕਾ ਨਾਮੁ ਸਮਾਲਿ ॥	ਆਸਾ ੧, ੨੦, ੨ : ੨	-	੩੫੫
ਧੋਤੀ ਡੰਡਉਤਿ ਪਰਸਾਦਨ ਭੋਗਾ ॥	ਗਉ ੫, ਅਸ ੪, ੪ : ੩	-	੨੩੭
ਧੋਤੀ ਮੂਲਿ ਨ ਉਤਰੈ ਜੇ ਅਠਸਠਿ ਤੀਰਥ ਨਾਇ ॥	ਸਿਰੀ ੪, ਵਾਰ ੧੨ ਸ, ੩, ੧ : ੭	-	੮੭
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥	ਮਾਝ ੧, ਵਾਰ ੨੪ ਸ, ੧, ੧ : ੨	-	੧੪੯
ਧੋਬੀ ਧੋਵੈ ਬਿਰਹ ਬਿਰਾਤਾ ॥	ਬਸੰ ਨਾਮ, ੩, ੨ : ੧	-	੧੧੯੬
ਧੌਲੁ ਧਰਮੁ ਦਇਆ ਕਾ ਪੂਤੁ ॥	ਜਪੁ ੧, ੧੬ : ੭	-	੩
ਧ੍ਰੰਮ ਧਨੁਖ ਕਰ ਗਹਿਓ ਭਗਤ ਸੀਲਹ ਸਰਿ ਲੜਿਅਉ ॥	ਸਵ ੩, ਸਲ੍ਹ, ੨੧ : ੨	-	੧੩੯੬
ਧ੍ਰੰਮ ਧੀਰੁ ਗੁਰਮਤਿ ਗਭੀਰੁ ਪਰ ਦੁਖ ਬਿਸਾਰਣੁ ॥	ਸਵ ੫, ਕਲ੍ਹ, ੭ : ੧	-	੧੪੦੭
ਧ੍ਰਮ ਪੰਥੁ ਧਰਿਓ ਧਰਨੀਧਰ ਆਪਿ ਰਹੇ ਲਿਵ ਧਾਰਿ ਨ ਧਾਵਤ ਹੈ ॥	ਸਵ ੪, ਮਥੁ, ੩ : ੨	-	੧੪੦੪
ਧ੍ਰਾਪਸਿ ਨਾਹੀ ਤ੍ਰਿਸਨਾ ਭੂਖ ॥	ਧਨਾ ੫, ੧੯, ੨ : ੨	-	੬੭੫
ਧ੍ਰਿਗ ਸ੍ਨੇਹੰ ਗ੍ਰਿਹਾਰਥ ਕਹ ॥	ਸਸ ੫, ੨ : ੩	-	੧੩੫੪
ਧ੍ਰਿਗ ਸ੍ਨੇਹੰ ਬਨਿਤਾ ਬਿਲਾਸ ਸੁਤਹ ॥	ਸਸ ੫, ੨ : ੨	-	੧੩੫੪
ਧ੍ਰਿਗੰਤ ਮਾਤ ਪਿਤਾ ਸਨੇਹੰ ਧ੍ਰਿਗ ਸਨੇਹੰ ਭ੍ਰਾਤ ਬਾਂਧਵਹ ॥	ਸਸ ੫, ੨ : ੧	-	੧੩੫੪
ਧ੍ਰਿਗੁ ਇਵੇਹਾ ਜੀਵਣਾ ਜਿਤੁ ਹਰਿ ਪ੍ਰੀਤਿ ਨ ਪਾਇ ॥	ਗੂਜ ੩, ੧, ੧ : ੧	-	੪੯੦
ਧ੍ਰਿਗੁ ਇਵੇਹਾ ਜੀਵਿਆ ਕਿਆ ਜੁਗ ਮਹਿ ਪਾਇਆ ਆਇ ॥	ਗੂਜ ੩, ਵਾਰ ੫ ਸ, ੩, ੧ : ੨	-	੫੧੦
ਧ੍ਰਿਗੁ ਏਹ ਆਸਾ ਦੂਜੇ ਭਾਵ ਕੀ ਜੋ ਮੋਹਿ ਮਾਇਆ ਚਿਤੁ ਲਾਏ ॥	ਬਿਲਾ ੪, ਵਾਰ ੫ ਸ, ੩, ੧ : ੧	-	੮੫੦
ਧ੍ਰਿਗੁ ਸਰੀਰੁ ਅਸਤ ਬਿਸਟਾ ਕ੍ਰਿਮ ਬਿਨੁ ਹਰਿ ਜਾਨਤ ਹੋਰ ॥	ਸਾਰ ੫, ੧੨੪, ੧ : ੨	-	੧੨੨੮
ਧ੍ਰਿਗੁ ਸੇਜ ਸੁਖਾਲੀ ਕਾਮਣਿ ਮੋਹ ਗੁਬਾਰੁ ॥	ਗਉ ੩, ਅਸ ੮, ੪ : ੨	-	੨੩੩
ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ ॥	ਬਿਲਾ ੩, ੧, ੧ : ੨	-	੭੯੬
ਧ੍ਰਿਗੁ ਖਾਣਾ ਧ੍ਰਿਗੁ ਪੈਨ੍ਣਾ ਜਿਨ੍ਾ ਦੂਜੈ ਭਾਇ ਪਿਆਰੁ ॥	ਪ੍ਰਭਾ ੩, ਅਸ ੨, ੫ : ੧	-	੧੩੪੭

ਧ੍ਰਿਗੁ ਜੀਵਣੁ ਸੰਸਾਰ ਸਚੇ ਨਾਮ ਬਿਨੁ ॥	ਰਾਮ ੩, ਵਾਰ, ੨੦ : ੧	-	੯੫੬
ਧ੍ਰਿਗੁ ਜੀਵਣੁ ਸੰਸਾਰਿ ਤਾ ਕੈ ਪਾਛੈ ਜੀਵਣਾ ॥	ਸਿਰੀ ੪, ਵਾਰ ੩ ਸ, ੨, ੨ : ੨	-	੮੩
ਧ੍ਰਿਗੁ ਜੀਵਣੁ ਦੋਹਾਗਣੀ ਮੁਠੀ ਦੂਜੈ ਭਾਇ ॥	ਸਿਰੀ ੧, ੧੩, ੧ : ੧	-	੧੮
ਧ੍ਰਿਗੁ ਜੀਵਣੁ ਬਿਰਥਾ ਜਨਮੁ ਗਵਾਇਆ ॥	ਮਾਝ ੩, ਅਸ ੩੩, ੭ : ੨	-	੧੨੯
ਧ੍ਰਿਗੁ ਤਨੁ ਧ੍ਰਿਗੁ ਧਨੁ ਧ੍ਰਿਗੁ ਇਹ ਮਾਇਆ ਧ੍ਰਿਗੁ ਧ੍ਰਿਗੁ ਮਤਿ ਬੁਧਿ ਫੰਨੀ ॥	ਬਿਲਾ ਕਬ, ੯, ੧ : ੧	-	੮੫੭
ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥	ਗਉ ੫, ੮੦, ੧*: ੨	-	੧੭੯
ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ ॥	ਸਾਰ ੪, ਵਾਰ ੨੦, ੧ : ੧	-	੧੨੪੫
ਧ੍ਰਿਗੁ ਤਿਨ੍ਾ ਦਾ ਜੀਵਿਆ ਜੋ ਹਰਿ ਸੁਖੁ ਪਰਹਰਿ ਤਿਆਗਦੇ ਦੁਖੁ ਹਉਮੈ ਪਾਪ ਕਮਾਇ ॥	ਗੂਜ ੩, ਵਾਰ ੮ ਸ, ੩, ੧ : ੧	-	੫੧੧
ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ ॥	ਬਿਲਾ ੩, ੧, ੧ : ੧	-	੭੯੬
ਧ੍ਰਿਗੁ ਧ੍ਰਿਗੁ ਗ੍ਰਿਹੁ ਕੁਟੰਬੁ ਜਿਤੁ ਹਰਿ ਪ੍ਰੀਤਿ ਨ ਹੋਇ ॥	ਗਉ ੩, ਅਸ ੮, ੫ : ੧	-	੨੩੩
ਧ੍ਰਿਗੁ ਧ੍ਰਿਗੁ ਨਰ ਨਿੰਦਕ ਜਿਨ ਜਨ ਨਹੀ ਭਾਏ ਹਰਿ ਕੇ ਸਖਾ ਸਖਾਇ ॥	ਰਾਮ ੪, ੨, ੪ : ੧	-	੮੮੧
ਧ੍ਰਿਗੁ ਧ੍ਰਿਗੁ ਮਨਮੁਖਿ ਜਨਮੁ ਗਵਾਇਆ ॥	ਭੈਰ ੩, ੧੩, ੧*: ੧	-	੧੧੩੦
ਧ੍ਰਿਗੁ ਬਹੁ ਜੀਵਣੁ ਜਿਤੁ ਹਰਿ ਨਾਮਿ ਨ ਲਗੈ ਪਿਆਰੁ ॥	ਗਉ ੩, ਅਸ ੮, ੪ : ੧	-	੨੩੩
ਧ੍ਰੂ ਕਉ ਮਿਲਿਆ ਹਰਿ ਨਿਸੰਗ ॥	ਕਸੰ ੫, ਅਸ ੧, ੧ : ੪	-	੧੧੯੨
ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੵੋ ਜੁ ਪ੍ਰਗਾਸੁ ॥	ਸਵ ੪, ਕੀਰ, ੨ : ੩	-	੧੪੦੬
ਧ੍ਰੂ ਪ੍ਰਹਿਲਾਦ ਜਪਿਓ ਹਰਿ ਜੈਸੇ ॥	ਗਉ ਕਬ, ਅਸ ੬੧, ੧ : ੨	-	੩੩੭
ਧ੍ਰੂ ਪ੍ਰਹਿਲਾਦੁ ਬਿਦਰੁ ਦਾਸੀ ਸੁਤੁ ਗੁਰਮੁਖਿ ਨਾਮਿ ਤਰੇ ॥	ਮਾਰੂ ੪, ੧, ੧*: ੨	-	੯੯੫
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥	ਸਾਰ ੫, ੫੮, ੧*: ੨	-	੧੨੧੫
ਨਉ ਸਤ ਚਉਦਹ ਤੀਨਿ ਚਾਰਿ ਕਰਿ ਮਹਲਤਿ ਚਾਰਿ ਬਹਾਲੀ ॥	ਬਸੰ ੧, ਅਸ ੮, ੧ : ੧	-	੧੧੯੦
ਨਉ ਸਰ ਸੁਭਰ ਦਸਵੈ ਪੂਰੇ ॥	ਰਾਮ ੧, ਸਿਗੋ, ੫੩ : ੧	-	੯੪੩
ਨਉ ਖੰਡ ਜੀਤੇ ਸਭਿ ਥਾਨ ਥਨੰਤਰ ॥	ਆਸਾ ੫, ੪, ੨ : ੨	-	੩੭੧
ਨਉ ਖੰਡ ਪ੍ਰਿਥਮੀ ਇਸੁ ਤਨ ਮਹਿ ਰਵਿਆ ਨਿਮਖ ਨਿਮਖ ਨਮਸਕਾਰਾ ॥	ਗਉ ੫, ੧੩੨*, ੧ : ੧	-	੨੦੮
ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ ॥	ਗਉ ੫, ਸੁਖ ੩, ੨ : ੧	-	੨੬੫
ਨਉ ਘਰ ਥਾਪੇ ਹੁਕਮਿ ਰਜਾਈ ॥	ਮਾਰੂ ੧, ਸੋਲਾ ੧੩, ੩ : ੨	-	੧੦੩੩
ਨਉ ਘਰ ਥਾਪੇ ਥਾਪਣਹਾਰੈ ॥	ਮਾਰੂ ੧, ਸੋਲਾ ੧੬, ੨ : ੧	-	੧੦੩੬
ਨਉ ਘਰ ਦੇਖਿ ਜੁ ਕਾਮਨਿ ਭੂਲੀ ਬਸਤੁ ਅਨੂਪ ਨ ਪਾਈ ॥	ਗਉ ਕਬ, ਅਸ ੭੩, ੩ : ੧	-	੩੩੯
ਨਉ ਡਾਡੀ ਦਸ ਮੁੰਸਫ ਧਾਵਹਿ ਰਈਅਤਿ ਬਸਨ ਨ ਦੇਹੀ ॥	ਸੂਹੀ ਕਬ, ੫, ੨ : ੧	-	੭੯੩
ਨਉਤਨ ਪ੍ਰੀਤਿ ਸਦਾ ਠਾਕੁਰ ਸਿਉ ਅਨਦਿਨੁ ਭਗਤਿ ਸੁਹਾਵੀ ॥	ਮਲਾ ੧, ੪, ੨ : ੧	-	੧੨੫੫
ਨਉ ਦਰ ਠਾਕੇ ਧਾਵਤੁ ਰਹਾਏ ॥	ਮਾਝ ੩, ਅਸ ੨੫, ੬ : ੧	-	੧੨੪
ਨਉ ਦਰ ਮੁਕਤੇ ਦਸਵੈ ਆਸਨੁ ॥	ਮਾਰੂ ੧, ਸੋਲਾ ੨੦, ੨ : ੨	-	੧੦੪੦
ਨਉ ਦਰਵਾਜ ਨਵੇ ਦਰ ਫੀਕੇ ਰਸੁ ਅੰਮ੍ਰਿਤੁ ਦਸਵੇ ਚੁਈਜੈ ॥	ਕਲਿ ੪, ਅਸ ੧, ੨ : ੧	-	੧੩੨੩
ਨਉ ਦਰਵਾਜੇ ਕਾਇਆ ਕੋਟੁ ਹੈ ਦਸਵੈ ਗੁਪਤੁ ਰਖੀਜੈ ॥	ਰਾਮ ੩, ਵਾਰ, ੧੫ : ੧	-	੯੫੪
ਨਉ ਦਰਵਾਜੇ ਦਸਵਾ ਦੁਆਰੁ ॥	ਗਉ ੧, ੪, ੧ : ੩	-	੧੫੨
ਨਉ ਦਰਵਾਜੇ ਦਸਵੈ ਮੁਕਤਾ ਅਨਹਦ ਸਬਦੁ ਵਜਾਵਣਿਆ ॥	ਮਾਝ ੩, ਅਸ ੨, ੩ : ੩	-	੧੧੦
ਨਉ ਦਰਿ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ ॥	ਵਡ ੧, ਅਲਾ ੩, ੫ : ੧	-	੫੮੦
ਨਉ ਨਾਇਕ ਕੀ ਭਗਤਿ ਪਛਾਨੈ ॥	ਗੋਂਡ ਕਬ, ੧੦, ੩ : ੩	-	੮੭੨
ਨਉ ਨਿਧਿ ਉਪਜੈ ਨਾਮੁ ਏਕੁ ਕਰਮਿ ਪਵੈ ਨੀਸਾਣੁ ॥	ਸਿਰੀ ੧, ੧੩, ੨ : ੩	-	੧੯
ਨਉ ਨਿਧਿ ਅੰਮ੍ਰਿਤੁ ਪ੍ਰਭ ਕਾ ਨਾਮੁ ॥	ਗਉ ੫, ਸੁਖ ੨੩, ੧ : ੫	-	੨੯੩
ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥	ਮਾਰੂ ਨਾਮ, ੧, ੩ : ੨	-	੧੧੦੫
ਨਉ ਨਿਧਿ ਤੇਰੈ ਅਖੁਟ ਭੰਡਾਰਾ ॥	ਮਾਝ ੫, ੯, ੨ : ੨	-	੯੭
ਨਉ ਨਿਧਿ ਤੇਰੈ ਸਗਲ ਨਿਧਾਨ ॥	ਆਸਾ ੫, ੨੦, ੧ : ੧	-	੩੭੬
ਨਉ ਨਿਧਿ ਨਾਮੁ ਗ੍ਰਿਹ ਮਹਿ ਤ੍ਰਿਪਤਾਨੇ ॥	ਆਸਾ ੫, ੭, ੪ : ੨	-	੩੭੨
ਨਉ ਨਿਧਿ ਨਾਮੁ ਨਿਧਾਨੁ ਇਕ ਠਾਈ ਤਉ ਬਾਹਰਿ ਕੈਠੈ ਜਾਇਓ ॥	ਗਉ ੫, ੧੨੩*, ੩ : ੨	-	੨੦੫
ਨਉ ਨਿਧਿ ਨਾਮੁ ਨਿਧਾਨੁ ਹਰਿ ਮੈ ਪਲੈ ਬਧਾ ਛਿਕਿ ਜੀਉ ॥	ਸਿਰੀ ੫, ਅਸ ੨੯, ੮ : ੩	-	੭੩
ਨਉ ਨਿਧਿ ਨਾਮੁ ਨਿਧਾਨੁ ਹੈ ਤੁਧੁ ਵਿਚਿ ਭਰਪੂਰੁ ॥	ਰਾਮ ਬਸ, ਵਾਰ, ੫ : ੬	-	੯੬੭

ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥	ਰਾਮ ੫, ਵਾਰ, ੫ : ੭	-	੯੫੯
ਨਉ ਨਿਧਿ ਨਾਮੁ ਭਰੇ ਭੰਡਾਰਾ ॥	ਮਾਝ ੫, ੪੫, ੩ : ੨	-	੧੦੭
ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥	ਮਾਰੂ ੩, ਸੋਲਾ ੧੪, ੨ : ੩	-	੧੦੫੭
ਨਉ ਨਿਧਿ ਨਾਮੁ ਵਸਿਆ ਮਨਿ ਆਏ ॥	ਮਾਝ ੩, ਅਸ ੨੨, ੫ : ੨	-	੧੨੨
ਨਉ ਨਿਧਿ ਪਾਈ ਰਾਜੁ ਜੀਵਾ ਬੋਲਿਆ ॥	ਗੂਜ ੫, ਵਾਰ, ੩ : ੨	-	੫੧੮
ਨਉ ਨਿਧਿ ਪਾਈ ਵਜੀ ਵਾਧਾਈ ਵਾਜੇ ਅਨਹਦ ਤੂਰੇ ॥	ਵਡ ੫, ਛੰਤ ੧, ੪ : ੫	-	੫੭੭
ਨਉ ਨਿਧਿ ਪਾਵਹਿ ਅਤੁਲੁ ਸੁਖੋ ॥	ਗਉ ੫, ਅਸ ੧੩, ੪ : ੨	-	੨੪੧
ਨਉ ਨਿਧਿ ਰਿਧਿ ਸਿਧਿ ਪਾਈ ਜੋ ਤੁਮਰੈ ਮਨਿ ਭਾਵਨਾ ॥	ਮਾਰੂ ੫, ਅਸ ੫, ੫ : ੧	-	੧੦੧੮
ਨਉ ਬਹੀਆਂ ਦਸ ਗੋਨਿ ਆਹਿ ॥	ਬਸੰ ਕਬ, ੬, ੧ : ੩	-	੧੧੯੪
ਨਉਬਤਿ ਵਜੀ ਸੁਬਹ ਸਿਉ ਚਲਣ ਕਾ ਕਰਿ ਸਾਜੁ ॥	ਸਲੋ ਫਰ, ੭੯ : ੨	-	੧੩੮੨
ਨਉਮੀ ਨਵੇ ਛਿਦ੍ਰ ਅਪਵੀਤ ॥	ਗਉ ੫, ਥਿਤੀ, ੯ : ੧	-	੨੯੮
ਨਉਮੀ ਨਵੈ ਦੁਆਰ ਕਉ ਸਾਧਿ ॥	ਗਉ ਕਬ, ਥਿਤੀ, ੧੦ : ੧	-	੩੪੩
ਨਉਮੀ ਨੇਮੁ ਸਚੁ ਜੇ ਕਰੈ ॥	ਸਾਰ ੪, ਵਾਰ ੨੧ ਸ, ੩, ੨ : ੧	-	੧੨੪੫
ਨ ਅੰਤਰੁ ਭੀਜੈ ਨ ਸਬਦੁ ਪਛਾਣਹਿ ॥	ਮਾਰੂ ੩, ਸੋਲਾ ੬, ੧੫ : ੨	-	੧੦੫੦
ਨਈਆ ਤੇ ਬੈਰੇ ਕੰਨਾ ॥	ਧਨਾ ਨਾਮ, ੪, ੨ : ੨	-	੬੯੩
ਨ ਇਹੁ ਤਨੁ ਜਾਇਗਾ ਨ ਜਾਹਿਗੇ ਖੰਭ ॥	ਮਲਾ ੧, ੯, ੪ : ੧	-	੧੨੫੭
ਨ ਇਹੁ ਧਨੁ ਜਲੈ ਨ ਤਸਕਰੁ ਲੈ ਜਾਇ ॥	ਮਾਰੂ ੧, ੮, ੨ : ੧	-	੯੯੧
ਨ ਇਹੁ ਧਨੁ ਡੂਬੈ ਨ ਇਸੁ ਧਨ ਕਉ ਮਿਲੈ ਸਜਾਇ ॥	ਮਾਰੂ ੧, ੮, ੨ : ੨	-	੯੯੧
ਨ ਸੰਖੰ ਨ ਚਕ੍ਰੰ ਨ ਗਦਾ ਨ ਸਿਆਮੰ ॥	ਸਸ ੫, ੫੭ : ੧	-	੧੩੫੯
ਨ ਸਪਤ ਜੇਰ ਜਿਮੀ ॥	ਮਾਝ ੧, ਵਾਰ ੧੩ ਸ, ੧, ੩ : ੨	-	੧੪੪
ਨ ਸਪਤ ਦੀਪ ਨਹ ਜਲੋ ॥	ਮਾਝ ੧, ਵਾਰ ੧੩ ਸ, ੧, ੪ : ੨	-	੧੪੪
ਨ ਸਬਦੁ ਬੂਝੈ ਨ ਜਾਣੈ ਬਾਣੀ ॥	ਧਨਾ ੩, ੫, ੩ : ੧	-	੬੬੫
ਨ ਸਿਧ ਸਾਧਿਕਾ ਧਰਾ ॥	ਮਾਝ ੧, ਵਾਰ ੧੩ ਸ, ੧, ੨ : ੨	-	੧੪੩
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥	ਆਸਾ ੫, ਛੰਤ ੧੨, ੨ : ੧	-	੪੬੦
ਨ ਸੂਰ ਸਸਿ ਮੰਡਲੋ ॥	ਮਾਝ ੧, ਵਾਰ ੧੩ ਸ, ੧, ੪ : ੧	-	੧੪੪
ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥	ਭੈਰ ਨਾਮ, ੧੦, ੭ : ੧	-	੧੧੬੫
ਨਹ ਅਸਥਿਰੁ ਦੀਸੈ ਏਕ ਭਾਇ ॥	ਬਸੰ ੧, ਅਸ ੨, ੧ : ੩	-	੧੧੮੭
ਨਹ ਆਪਹੁ ਮੂਰਖੁ ਗਿਆਨੀ ॥	ਮਾਰੂ ੫, ੧੭, ੪ : ੩	-	੧੦੦੪
ਨਹ ਸੰਗਿ ਗਾਮਨੀ ॥	ਰਾਮ ੫, ੬੦, ੧ : ੨	-	੯੦੧
ਨਹ ਸਮਰਥੰ ਨਹ ਸੇਵਕੰ ਨਹ ਪ੍ਰੀਤਿ ਪਰਮ ਪਰਖੋਤਮੰ ॥	ਸਸ ੫, ੨੨ : ੧	-	੧੩੫੬
ਨਹ ਸਿਵ ਸਕਤੀ ਜਲੁ ਨਹੀ ਪਵਨਾ ਤਹ ਅਕਾਰੁ ਨਹੀ ਮੇਦਨੀ ॥	ਰਾਮ ੫, ੩, ੩ : ੧	-	੮੮੩
ਨਹ ਸੀਤਲੰ ਸੀਤ ਰੁਤੇਣ ਨਾਨਕ ਸੀਤਲੰ ਸਾਧ ਸ੍ਵਜਨਹ ॥	ਸਸ ੫, ੩੯ : ੨	-	੧੩੫੭
ਨਹ ਸੀਤਲੰ ਚੰਦ੍ਰ ਦੇਵਹ ਨਹ ਸੀਤਲੰ ਬਾਵਨ ਚੰਦਨਹ ॥	ਸਸ ੫, ੩੯ : ੧	-	੧੩੫੭
ਨਹ ਸੁਣੀਐ ਨਹ ਮੁਖ ਤੇ ਬਕੀਐ ਨਹ ਮੋਹੈ ਉਹ ਡੀਠੀ ॥	ਧਨਾ ੫, ੧੧, ੨ : ੧	-	੬੭੩
ਨਹ ਹੋਆ ਨਹ ਹੋਵਨਾ ਜਤ ਕਤ ਓਹੀ ਸਮਾਹਿ ॥	ਗਉ ੫, ਬਾਅ, ੨੦ : ੨	-	੨੫੪
ਨਹ ਕਿਛੁ ਜਨਮੈ ਨਹ ਕਿਛੁ ਮਰੈ ॥	ਗਉ ੫, ਸੁਖ ੧੪, ੬ : ੧	-	੨੮੧
ਨਹ ਕੋ ਮੂਆ ਨ ਮਰਣੈ ਜੋਗੁ ॥	ਰਾਮ ੫, ੧੦, ੩ : ੩	-	੮੮੫
ਨਹ ਗਿਰਹ ਨਿਰੰਹਾਰੰ ॥	ਰਾਮ ੫, ੫੯, ੧ : ੨	-	੯੦੧
ਨਹ ਘਟੰਤ ਕੇਵਲ ਗੋਪਾਲ ਅਚੁਤ ॥	ਸਸ ੫, ੯ : ੫	-	੧੩੫੪
ਨਹ ਚਤੁਰਿ ਸੁਘਰਿ ਸੁਜਾਨ ਬੇਤੀ ਮੋਹਿ ਨਿਰਗੁਨਿ ਗੁਨੁ ਨਹੀ ॥	ਬਿਲਾ ੫, ਛੰਤ ੩, ੩ : ੩	-	੮੪੭
ਨਹ ਚਿੰਤਾ ਬਨਿਤਾ ਸੁਤ ਮੀਤਹ ਪ੍ਰਵਿਰਤਿ ਮਾਇਆ ਸਨਬੰਧਨਹ ॥	ਸਸ ੫, ੧੫ : ੨	-	੧੩੫੫
ਨਹ ਚਿੰਤਾ ਮਾਤ ਪਿਤ ਭ੍ਰਾਤਹ ਨਹ ਚਿੰਤਾ ਕਛੁ ਲੋਕ ਕਹ ॥	ਸਸ ੫, ੧੫ : ੧	-	੧੩੫੫
ਨਹ ਚੀਨਿਆ ਪਰਮਾਨੰਦੁ ਬੈਰਾਗੀ ॥	ਮਾਰੂ ੧, ੯, ੧*: ੨	-	੯੯੧
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥	ਰਾਮ ੩, ਅਨੰ, ੧੮ : ੨	-	੯੧੯
ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥	ਗਉ ੫, ਥਿਤੀ, ੫ : ੩	-	੨੯੭
ਨਹ ਡੋਲੀਐ ਇਤ ਊਤ ॥	ਬਿਲਾ ੫, ਅਸ ੧, ੪ : ੩	-	੮੩੭
ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥	ਕਾਨ ੫, ੧੦, ੧ : ੧	-	੧੩੦੦

ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥	ਗਉ ੫, ਸੁਖ ੧੨, ੫ : ੪	-	੨੭੯
ਨਹ ਤ੍ਰਿਪਤਾਵੈ ਨਹ ਤਿਸ ਲਾਥੀ ॥	ਗਉ ੫, ਅਸ ੧, ੬ : ੨	-	੨੩੫
ਨਹ ਦੂਖ ਪਾਵੈ ਪ੍ਰਭ ਧਿਆਵੈ ਧੰਨਿ ਤੇ ਬਡਭਾਗੀਆ ॥	ਬਿਹਾ ੫, ੪, ੩ : ੩	-	੫੪੪
ਨਹ ਦੂਰਿ ਸਦਾ ਹਦੂਰਿ ਠਾਕੁਰੁ ਦਹ ਦਿਸ ਪੂਰਨੁ ਸਦ ਸਦਾ ॥	ਆਸਾ ੫, ਛੰਤ ੭, ੧ : ੪	-	੪੫੭
ਨਹ ਦੂਰਿ ਪੂਰਿ ਹਜੂਰਿ ਸੰਗੇ ॥	ਸਾਰ ੫, ੧੩੮, ੧ : ੧	-	੧੨੩੧
ਨਹ ਦੇਖਿਓ ਰੂਪ ਰੰਗ ਸੀਗਾਰੋ ॥	ਆਸਾ ੫, ੭, ੧ : ੨	-	੩੭੨
ਨਹ ਦ੍ਰਿਸਟਿ ਆਵੈ ਮਰਤ ਹਾਵੈ ਮਹਾ ਗਾਰਬਿ ਮੁਠੀਆ ॥	ਰਾਮ ੫, ਰੁਤੀ, ੩ : ੩	-	੯੨੮
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥	ਸੋਰ ੯, ੧੧, ੧ : ੧	-	੬੩੩
ਨਹ ਨੀਦ ਆਵੈ ਪ੍ਰੇਮ ਭਾਵੈ ਸੁਣਿ ਬੇਨੰਤੀ ਮੇਰੀਆ ॥	ਗਉ ੧, ਛੰਤ ੨, ੧ : ੪	-	੨੪੩
ਨਹ ਨੈਣ ਦੀਸੈ ਬਿਨੁ ਭਜਨ ਈਸੈ ਛੋਡਿ ਮਾਇਆ ਚਾਲਿਆ ॥	ਜੈਤ ੫, ਛੰਤ ੩, ੩ : ੩	-	੭੦੫
ਨਹ ਪੰਡਿਤੁ ਨਹ ਚਤੁਰੁ ਸਿਆਨਾ ॥	ਗਉ ੧, ਅਸ ੧, ੮ : ੧	-	੨੨੧
ਨਹ ਪਾਇ ਝਗੜਾ ਸੁਆਮਿ ਸੇਤੀ ਆਪਿ ਆਪੁ ਵਞਾਵਣਾ ॥	ਵਡ ੧, ਛੰਤ ੧, ੩ : ੩	-	੫੬੬
ਨਹ ਬਰਨ ਬਰਨ ਨਹ ਕੁਲਹ ਕੁਲ ॥	ਸਾਰ ੫, ੧੩੮, ੨ : ੧	-	੧੨੩੧
ਨਹ ਬਾਰਿਕ ਨਹ ਜੋਬਨੈ ਨਹ ਬਿਰਧੀ ਕਛੁ ਬੰਧੁ ॥	ਗਉ ੫, ਬਾਅ, ੧੯ : ੩	-	੨੫੪
ਨਹ ਬਿਸਰੰਤਿ ਨਾਮ ਅਚੁਤ ਨਾਨਕ ਆਸ ਪੂਰਨ ਪਰਮੇਸੁਰਹ ॥	ਜੈਤ ੫, ਵਾਰ ੧੩ ਸ, ੫, ੧ : ੨	-	੭੦੮
ਨਹ ਬਿਨਸੈ ਅਬਿਨਾਸੀ ਹੋਗੁ ॥	ਰਾਮ ੫, ੧੦, ੩ : ੪	-	੮੮੫
ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥	ਬਿਲਾ ੫, ੪੮, ੪ : ੨	-	੮੧੩
ਨਹ ਬਿਲੰਬ ਧਰਮੰ ਬਿਲੰਬ ਪਾਪੰ ॥	ਸਸ ੫, ੧੦ : ੧	-	੧੩੫੪
ਨਹ ਭੀਗੈ ਅਧਿਕ ਸੁਕਾਇਆ ॥	ਭੈਰ ੫, ੫, ੨ : ੨	-	੧੧੩੬
ਨਹ ਭੂਲੋ ਨਹ ਭਰਮਿ ਭੁਲਾਨਾ ॥	ਗਉ ੧, ਅਸ ੧, ੮ : ੨	-	੨੨੧
ਨਹ ਮਰੀਆ ਨਹ ਜਰੀਆ ॥	ਸੂਹੀ ੫, ੪੪, ੧ : ੫	-	੭੪੬
ਨਹ ਰੂਪ ਧੂਪ ਨ ਨੈਣ ਬੰਕੇ ਜਹ ਭਾਵੈ ਤਹ ਰਖੁ ਤੁਹੀ ॥	ਬਿਲਾ ੫, ਛੰਤ ੩, ੩ : ੪	-	੮੪੭
ਨਹੀ ਹੋਤ ਊਹਾ ਉਸੁ ਗਵਨ ॥	ਗਉ ੫, ਸੁਖ ੪, ੬ : ੮	-	੨੬੭
ਨਹੀ ਹੋਤ ਕਛੂ ਦੋਊ ਬਾਰਾ ॥	ਗਉ ੫, ਬਾਅ, ੧੭ : ੨੫੩	-	੨੫੩
ਨਹੀ ਛੋਡਉ ਰੇ ਬਾਬਾ ਰਾਮ ਨਾਮ ॥	ਬਸੰ ਕਬ, ੪, ੧*: ੧	-	੧੧੯੪
ਨਹੀ ਤੁਲਿ ਗੋਬਿਦ ਨਾਮ ਧੁਨੇ ॥	ਸਾਰ ੫, ੧੩੧, ੧ : ੩	-	੧੨੨੯
ਨਹੀ ਤੁਲਿ ਰਾਮ ਨਾਮ ਬੀਚਾਰ ॥	ਗਉ ੫, ਸੁਖ ੩, ੧ : ੯	-	੨੬੫
ਨਹੀ ਦੋਖ ਬੀਚਾਰੇ ਪੂਰਨ ਸੁਖ ਸਾਰੇ ਪਾਵਨ ਬਿਰਦੁ ਬਖਾਨਿਆ ॥	ਕੇਦਾ ੫, ਛੰਤ ੧, ੪ : ੩	-	੧੧੨੨
ਨਹੀ ਨਹੀ ਚੀਨ੍ਹਿਆ ਪਰਮਾਨੰਦਾ ॥	ਗੂਜ ਤ੍ਰਿਲੋ, ੧, ੧*: ੨	-	੫੨੬
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥	ਸਲੋ ਕਬ, ੨੩ : ੨	-	੧੩੬੫
ਨਹੀ ਭੇਟਤ ਧਰਮ ਰਾਇਆ ॥	ਰਾਮ ੫, ੪੯, ੧ : ੨	-	੮੯੮
ਨਹੀ ਮਿਰਤੁ ਨ ਜਨਮੁ ਜਰਾ ॥	ਰਾਮ ਕਬ, ੧੦, ੧*: ੨	-	੯੭੨
ਨਹੀ ਰਾਂਬੀ ਠਾਉ ਰੋਪਉ ॥	ਸੋਰ ਰਵਿ, ੭, ੧ : ੨	-	੬੫੯
ਨਹੀ ਲੇਪੁ ਤਿਸੁ ਪੁੰਨਿ ਨ ਪਾਪਿ ॥	ਰਾਮ ੫, ੩੬, ੪ : ੩	-	੮੯੪
ਨਹੀ ਲੇਪੁ ਪ੍ਰਭ ਪੁੰਨ ਪਾਪਿ ॥	ਬਸੰ ੫, ਅਸ ੨, ੬ : ੪	-	੧੧੯੩
ਨ ਹੋਵੀ ਪਛੋਤਾਉ ਤੁਧ ਨੋ ਜਪਤਿਆ ॥	ਗੂਜ ੫, ਵਾਰ, ੭ : ੨	-	੫੧੯
ਨਕਟੀ ਕੋ ਠਨਗਨੁ ਬਾਡਾ ਡੂੰ ॥	ਆਸਾ ਕਬ, ੪, ੧*: ੧	-	੪੭੬
ਨ ਕਿਸ ਕਾ ਪੂਤੁ ਨ ਕਿਸ ਕੀ ਮਾਈ ॥	ਆਸਾ ੧, ੨੮, ੧ : ੧	-	੩੫੭
ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ ॥	ਰਾਮ ੧, ੧, ੪ : ੧	-	੮੭੬
ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥	ਸੋਰ ੪, ਵਾਰ ੨੮ ਸ, ੨, ੨ : ੧	-	੬੫੩
ਨਕੀਂ ਵਢੀਂ ਲਾਇਤਬਾਰ ॥	ਮਲਾ ੧, ਵਾਰ ੨੨ ਸ, ੧, ੨ : ੧੦	-	੧੨੮੮
ਨ ਕੋਈ ਸੂਰੁ ਨ ਕੋਈ ਹੀਨਾ ਸਭ ਪ੍ਰਗਟੀ ਜੋਤਿ ਤੁਮ੍ਹਾਰੀ ॥	ਰਾਮ ੫, ਅਸ ੮, ੫ : ੧	-	੯੧੬
ਨਖ ਪ੍ਰਸੇਵ ਜਾ ਚੈ ਸੁਰਸਰੀ ॥	ਮਲਾ ਨਾਮ, ੧, ੪ : ੩	-	੧੨੯੨
ਨਖਿਅਤ੍ਰ ਸਸੀਅਰ ਸੂਰ ਧਿਆਵਹਿ ਬਸੁਧ ਗਗਨਾ ਗਾਵਏ ॥	ਆਸਾ ੫, ਛੰਤ ੫, ੩ : ੩	-	੪੫੬
ਨਗਜ ਤੇਰੇ ਬੰਦੇ ਦੀਦਾਰੁ ਅਪਾਰੁ ॥	ਭੈਰ ੫, ੧੦, ੧ : ੧	-	੧੧੩੭
ਨਗਨ ਫਿਰਤ ਜੌ ਪਾਈਐ ਜੋਗੁ ॥	ਗਉ ਕਬ, ੪, ੧ : ੧	-	੩੨੪
ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ ॥	ਸੂਹੀ ੫, ੪੧, ੩ : ੧	-	੭੪੫

ਨਦਰਿ ਕਰੇ ਜਿਸੁ ਆਪਣੀ ਤਿਸੁ ਲਾਏ ਹੇਤ ਪਿਆਰੁ ॥	ਸਲੋ ੪, ੧੯ : ੨	-	੧੪੨੨
ਨਦਰਿ ਕਰੇ ਜਿਸੁ ਆਪਣੀ ਭਾਈ ਤਿਸੁ ਪਰਾਪਤਿ ਹੋਇ ॥	ਸੋਰ ੫, ੨, ੪ : ੨	-	੬੦੯
ਨਦਰਿ ਕਰੇ ਜੇ ਆਪਣੀ ਆਪੇ ਲਏ ਰਲਾਇ ਜੀਉ ॥	ਸਿਰੀ ੧, ਅਸ ੨੮, ੧੪ : ੩	-	੭੨
ਨਦਰਿ ਕਰੇ ਜੇ ਆਪਣੀ ਤਾ ਆਪੇ ਲਏ ਮਿਲਾਇ ॥	ਰਾਮ ੩, ਵਾਰ ੧੮ ਸ, ੧, ੨ : ੪	-	੯੫੫
ਨਦਰਿ ਕਰੇ ਜੇ ਆਪਣੀ ਤਾਂ ਸਤਿਗੁਰੁ ਮਿਲੈ ਸੁਭਾਇ ॥	ਮਲਾ ੧, ਵਾਰ ੧੫ ਸ, ੩, ੨ : ੩	-	੧੨੮੪
ਨਦਰਿ ਕਰੇ ਤਾ ਅਖੀ ਵੇਖਾ ਕਹਣਾ ਕਥਨੁ ਨ ਜਾਈ ॥	ਸੋਰ ੧, ੩, ੪ : ੧	-	੫੯੬
ਨਦਰਿ ਕਰੇ ਤਾ ਏਹੁ ਮੋਹੁ ਜਾਇ ॥	ਆਸਾ ੧, ੨੩, ੬ : ੧	-	੩੫੬
ਨਦਰਿ ਕਰੇ ਤਾ ਸਤਿਗੁਰਿ ਮੇਲੇ ਤਾ ਨਿਜ ਘਰਿ ਵਾਸਾ ਇਹੁ ਮਨੁ ਪਾਏ ॥	ਰਾਮ ੧, ਸਿਗੋ, ੬੪ : ੩	-	੯੪੫
ਨਦਰਿ ਕਰੇ ਤਾ ਸਤਿਗੁਰੁ ਪਾਵੈ ॥	ਸੂਹੀ ੪, ੬, ੪ : ੧	-	੭੩੩
ਨਦਰਿ ਕਰੇ ਤਾ ਸਤਿਗੁਰੁ ਮਿਲੈ ॥	ਆਸਾ ੧, ੧੮, ੪ : ੫	-	੩੫੪
ਨਦਰਿ ਕਰੇ ਤਾ ਸਤਿਗੁਰੁ ਮੇਲੇ ਅਨਦਿਨੁ ਬਿਬੇਕ ਬੁਧਿ ਬਿਚਰੈ ॥	ਧਨਾ ੪, ਛੰਤ ੧, ੨ : ੫	-	੬੯੦
ਨਦਰਿ ਕਰੇ ਤਾਂ ਸਤਿਗੁਰੁ ਮੇਲੇ ਸਹਜੇ ਸਹਜਿ ਸਮਾਇਆ ॥	ਪ੍ਰਭਾ ੩, ੫, ੪ : ੨	-	੧੩੩੪
ਨਦਰਿ ਕਰੇ ਤਾ ਸਿਮਰਿਆ ਜਾਇ ॥	ਧਨਾ ੧, ੪, ੧ : ੧	-	੬੬੧
ਨਦਰਿ ਕਰੇ ਤਾ ਸੇਵੇ ਕੋਈ ॥	ਮਾਰੂ ੩, ਸੋਲਾ ੧੯, ੧੦ : ੨	-	੧੦੬੩
ਨਦਰਿ ਕਰੇ ਤਾ ਹਰਿ ਹਰਿ ਪਾਈਐ ॥	ਆਸਾ ੫, ੯੯, ੪ : ੨	-	੩੯੫
ਨਦਰਿ ਕਰੇ ਤਾ ਹਰਿ ਗੁਣ ਗਾਵੈ ਨਦਰੀ ਸਚਿ ਸਮਾਵਣਿਆ ॥	ਮਾਝ ੩, ਅਸ ੧੭, ੨ : ੩	-	੧੧੯
ਨਦਰਿ ਕਰੇ ਤਾ ਹਰਿ ਰਸੁ ਪਾਵੈ ॥	ਸੂਹੀ ੪, ੭, ੪ : ੧	-	੭੩੩
ਨਦਰਿ ਕਰੇ ਤਾ ਗੁਰੂ ਮਿਲਾਏ ॥	ਮਾਰੂ ੩, ਸੋਲਾ ੧੧, ੨ : ੧	-	੧੦੫੪
ਨਦਰਿ ਕਰੇ ਤਾ ਪਾਈਐ ਸਚੁ ਨਾਮੁ ਗੁਣਤਾਸਿ ॥	ਸਿਰੀ ੫, ੧੦੦, ੩ : ੩	-	੫੩
ਨਦਰਿ ਕਰੇ ਤਾਂ ਬੰਧਾਂ ਧੀਰ ॥	ਮਲਾ ੧, ੯, ੩ : ੩	-	੧੨੫੭
ਨਦਰਿ ਕਰੇ ਤਾਂ ਭਰਮੁ ਚੁਕਾਏ ॥	ਬਸੰ ੩, ੪, ੪ : ੩	-	੧੧੬੯
ਨਦਰਿ ਕਰੇ ਤਾ ਮੇਲਿ ਮਿਲਾਏ ॥	ਗਉ ੧, ਅਸ ੩, ੬ : ੧	-	੨੨੨
ਨਦਰਿ ਕਰੇ ਨਾ ਵੀਸਰੈ ਗੁਰਮਤੀ ਵੀਚਾਰਿ ॥	ਸੂਹੀ ੩, ਅਸ ੩, ੧੩ : ੨	-	੭੫੫
ਨਦਰਿ ਕਰੇ ਪੂਰਾ ਗੁਰੁ ਭੇਟੈ ॥	ਮਾਰੂ ੧, ਸੋਲਾ ੧੬, ੬ : ੧	-	੧੦੩੬
ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥	ਸਿਰੀ ੩, ੫੬, ੩ : ੪	-	੩੫
ਨਦਰਿ ਕਰੇ ਪ੍ਰਭੁ ਆਪਣੀ ਗੁਣ ਅੰਕਿ ਸਮਾਵੈ ॥	ਗਉ ੧, ਅਸ ੧੭, ੮ : ੧	-	੨੨੮
ਨਦਰਿ ਕਰੇ ਮੇਲਾਵਾ ਹੋਇ ॥	ਧਨਾ ੩, ੩, ੪ : ੨	-	੬੬੪
ਨਦਰਿ ਕਰੇ ਮੇਲਾਵਾ ਹੋਈ ॥	ਆਸਾ ੧, ੨੭, ੧* : ੨	-	੩੫੭
ਨਦਰਿ ਕਰੇ ਰਾਖੈ ਰਖਵਾਲਾ ॥	ਆਸਾ ੧, ਅਸ ੨, ੭ : ੪	-	੪੧੨
ਨਦਰਿ ਕਰੈ ਤਾ ਬੂਝੈ ਨਾਉ ॥	ਗਉ ੧, ਅਸ ੪, ੫ : ੪	-	੨੨੨
ਨਦਰਿ ਤਿਨਾ ਕਉ ਨਾਨਕਾ ਜਿ ਸਾਬਤੁ ਲਾਏ ਰਾਸਿ ॥	ਸਾਰ ੪, ਵਾਰ ੩ ਸ, ੨, ੧ : ੬	-	੧੨੩੮
ਨਦਰਿ ਤਿਨ੍ਾ ਕਉ ਨਾਨਕਾ ਨਾਮੁ ਜਿਨ੍ਾ ਨੀਸਾਣੁ ॥	ਸਾਰ ੪, ਵਾਰ ੫ ਸ, ੨, ੨ : ੪	-	੧੨੩੯
ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ ॥	ਵਡ ੧, ਛੰਤ ੧, ੨ : ੫	-	੫੬੬
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥	ਰਾਮ ੧, ਓਅੰ, ੫੨ : ੫	-	੯੩੭
ਨਦਰਿ ਪ੍ਰਭੂ ਸਤਸੰਗਤਿ ਪਾਈ ਨਿਜ ਘਰਿ ਹੋਆ ਵਾਸਾ ॥	ਸੂਹੀ ੪, ਛੰਤ ੩, ੨ : ੫	-	੭੭੪
ਨਦਰਿ ਪ੍ਰਭੂ ਤੇ ਛੁਟੀਐ ਨਦਰੀ ਮੇਲਿ ਮਿਲਾਇ ਜੀਉ ॥	ਸੂਹੀ ੧, ਅਸ ੨, ੬ : ੩	-	੭੫੧
ਨਦਰਿ ਭਈ ਬਿਖੁ ਠਾਕਿ ਰਹਾਇਆ ॥	ਗਉ ੧, ਅਸ ੧, ੨ : ੪	-	੨੨੧
ਨਦਰੀ ਆਇਆ ਇਕੁ ਸਗਲ ਬ੍ਰਹਮੇਟਿਆ ॥	ਗੂਜ ੫, ਵਾਰ, ੧੦ : ੪	-	੫੨੦
ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥	ਰਾਮ ੩, ਅਸ ੧, ੭ : ੧	-	੯੦੮
ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥	ਸਿਰੀ ੪, ਵਾਰ ੫ ਸ, ੩, ੨ : ੧	-	੮੪
ਨਦਰੀ ਆਵੈ ਤਿਸੁ ਸਿਉ ਮੋਹੁ ॥	ਬਿਲਾ ੫, ੧, ੧ : ੧	-	੮੦੧
ਨਦਰੀ ਇਹੁ ਮਨੁ ਵਸਿ ਆਵੈ ਨਦਰੀ ਮਨੁ ਨਿਰਮਲੁ ਹੋਇ ॥	ਵਡ ੩, ੨, ੧ : ੨	-	੫੫੮
ਨਦਰੀ ਸਤਗੁਰੁ ਸੇਵੀਐ ਨਦਰੀ ਸੇਵਾ ਹੋਇ ॥	ਵਡ ੩, ੨, ੧ : ੧	-	੫੫੮
ਨਦਰੀ ਸਤਿਗੁਰੁ ਪਾਈਐ ਨਦਰੀ ਉਪਜੈ ਪਿਆਰੁ ॥	ਮਲਾ ੧, ਵਾਰ ੧੬ ਸ, ੩, ੨ : ੨	-	੧੨੮੫
ਨਦਰੀ ਹੁਕਮੁ ਬੁਝੀਐ ਹੁਕਮੇ ਰਹੈ ਸਮਾਇ ॥	ਵਡ ੩, ੨, ੨ : ੨	-	੫੫੮
ਨਦਰੀ ਕਰਮਿ ਪਵੈ ਨੀਸਾਣੁ ॥	ਜਪੁ ੧, ੩੪ : ੯	-	੭
ਨਦਰੀ ਕਰਮਿ ਲਘਾਏ ਪਾਰਿ ॥	ਆਸਾ ੧, ਵਾਰ ੫ ਸ, ੧, ੨ : ੧੪	-	੪੬੫

ਨਦਰੀ ਕਰਮੀ ਗੁਰ ਬੀਚਾਰੁ ॥	ਗਉ ੧, ੧, ੧ : ੪	-	੧੫੧
ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥	ਸਿਰੀ ੧, ੨, ੩ : ੨	-	੧੪
ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥	ਸਿਰੀ ੩, ੫੫, ੪ : ੧	-	੩੫
ਨਦਰੀ ਭਗਤਾ ਲੈਹੁ ਮਿਲਾਏ ॥	ਮਾਰੂ ੩, ਸੋਲਾ ੨੪, ੧ : ੧	-	੧੦੬੮
ਨਦਰੀ ਮਰਿ ਕੈ ਜੀਵੀਐ ਨਦਰੀ ਸਬਦੁ ਵਸੈ ਮਨਿ ਆਇ ॥	ਵਡ ੩, ੨, ੨ : ੧	-	੫੫੮
ਨ ਦਾਦੇ ਦਿਹੰਦ ਆਦਮੀ ॥	ਮਾਝ ੧, ਵਾਰ ੧੩ ਸ, ੧, ੩ : ੧	-	੧੪੪
ਨਦੀ ਉਪਕੰਠਿ ਜੈਸੇ ਘਰੁ ਤਰਵਰੁ ਸਰਪਨਿ ਘਰੁ ਘਰ ਮਾਹੀ ॥	ਮਲਾ ੧, ਅਸ ੨, ੫ : ੧	-	੧੨੭੪
ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ ॥	ਜਪੁ ੧, ੨੩ : ੨	-	੫
ਨਦੀਆ ਹੋਵਹਿ ਧੇਣਵਾ ਸੁੰਮ ਹੋਵਹਿ ਦੁਧੁ ਘੀਉ ॥	ਮਾਝ ੧, ਵਾਰ ੯ ਸ, ੧, ੧ : ੧	-	੧੪੧
ਨਦੀਆ ਵਾਹ ਵਿਛੁੰਨਿਆ ਮੇਲਾ ਸੰਜੋਗੀ ਰਾਮ ॥	ਆਸਾ ੧, ਛੰਤ ੫, ੪ : ੧	-	੪੩੯
ਨਦੀਆ ਵਿਚਿ ਟਿਬੇ ਦੇਖਾਲੇ ਥਲੀ ਕਰੇ ਅਸਗਾਹ ॥	ਮਾਝ ੧, ਵਾਰ ੧੪ ਸ, ੧, ੧ : ੩	-	੧੪੪
ਨਦੀ ਤਰੰਦੜੀ ਮੈਡਾ ਖੋਜੁ ਨ ਖੁੰਭੈ ਮੰਝਿ ਮੁਹਬਤਿ ਤੇਰੀ ॥	ਗੂਜ ੫, ਵਾਰ ੯ ਸ, ੫, ੧ : ੧	-	੫੨੦
ਨਦੀ ਨਾਵ ਸੰਜੋਗ ਜਿਉ ਬਹੁਰਿ ਨ ਮਿਲਹੈ ਆਇ ॥	ਸਲੋ ਕਬ, ੮੦ : ੨	-	੧੩੬੮
ਨ ਦੇਵ ਦਾਨਵਾ ਨਰਾ ॥	ਮਾਝ ੧, ਵਾਰ ੧੩ ਸ, ੧, ੨ : ੧	-	੧੪੩
ਨੰਨਾਕਾਰੁ ਨ ਕੋਇ ਕਰੇਈ ॥	ਗਉ ੧, ਅਸ ੨, ੨ : ੨	-	੨੨੧
ਨੰਨਾਕਾਰੁ ਨ ਹੋਤਾ ਤਾ ਕਹੁ ॥	ਗਉ ੫, ਬਾਅ, ੩੬ : ੫	-	੨੫੭
ਨੰਨਾ ਨਰਕਿ ਪਰਹਿ ਤੇ ਨਾਹੀ ॥	ਗਉ ੫, ਬਾਅ, ੩੬ : ੧	-	੨੫੭
ਨੰਨਾ ਨਿਸਿ ਦਿਨੁ ਨਿਰਖਤ ਜਾਈ ॥	ਗਉ ਕਬ, ਬਾਅ, ੨੬ : ੧	-	੩੪੧
ਨੰਨੈ ਨਾਹ ਭੋਗ ਨਿਤ ਭੋਗੈ ਨਾਂ ਡੀਠਾ ਨਾ ਸੰਮ੍ਹਲਿਆ ॥	ਆਸਾ ੧, ਪਟੀ, ੨੩ : ੧	-	੪੩੩
ਨ ਪਤੀਜੈ ਤਉ ਕਿਆ ਕੀਜੈ ॥	ਸੋਰ ਕਬ, ੭, ੩ : ੪	-	੬੫੬
ਨ ਪਾਥਰੁ ਬੋਲੈ ਨਾ ਕਿਛੁ ਦੇਇ ॥	ਭੈਰ ੫, ੧੨, ੨ : ੩	-	੧੧੬੦
ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥	ਸੋਰ ਰਵਿ, ੩, ੧*: ੧	-	੬੫੮
ਨ ਭੀਜੈ ਸੁਰਤੀ ਗਿਆਨੀ ਜੋਗਿ ॥	ਸਾਰ ੪, ਵਾਰ ੧ ਸ, ੧, ੨ : ੨	-	੧੨੩੭
ਨ ਭੀਜੈ ਸੋਗੀ ਕੀਤੈ ਰੋਜਿ ॥	ਸਾਰ ੪, ਵਾਰ ੧ ਸ, ੧, ੨ : ੩	-	੧੨੩੭
ਨ ਭੀਜੈ ਕੇਤੇ ਹੋਵਹਿ ਧੂੜ ॥	ਸਾਰ ੪, ਵਾਰ ੧ ਸ, ੧, ੨ : ੯	-	੧੨੩੭
ਨ ਭੀਜੈ ਤੀਰਥਿ ਭਵਿਐ ਨੰਗਿ ॥	ਸਾਰ ੪, ਵਾਰ ੧ ਸ, ੧, ੨ : ੫	-	੧੨੩੭
ਨ ਭੀਜੈ ਦਾਤੀਂ ਕੀਤੈ ਪੁੰਨਿ ॥	ਸਾਰ ੪, ਵਾਰ ੧ ਸ, ੧, ੨ : ੬	-	੧੨੩੭
ਨ ਭੀਜੈ ਬਾਹਰਿ ਬੈਠਿਆ ਸੁੰਨਿ ॥	ਸਾਰ ੪, ਵਾਰ ੧ ਸ, ੧, ੨ : ੭	-	੧੨੩੭
ਨ ਭੀਜੈ ਭੇੜਿ ਮਰਹਿ ਭਿੜਿ ਸੂਰ ॥	ਸਾਰ ੪, ਵਾਰ ੧ ਸ, ੧, ੨ : ੮	-	੧੨੩੭
ਨ ਭੀਜੈ ਰਾਗੀ ਨਾਦੀ ਬੇਦਿ ॥	ਸਾਰ ੪, ਵਾਰ ੧ ਸ, ੧, ੨ : ੧	-	੧੨੩੭
ਨ ਭੀਜੈ ਰੂਪੀਂ ਮਾਲੀਂ ਰੰਗਿ ॥	ਸਾਰ ੪, ਵਾਰ ੧ ਸ, ੧, ੨ : ੪	-	੧੨੩੭
ਨਮਸਕਾਰ ਡੰਡਉਤਿ ਬੰਦਨਾ ਅਨਿਕ ਬਾਰ ਜਾਉ ਬਾਰੈ ॥	ਬਿਲਾ ੫, ੮੨, ੧*: ੨	-	੮੨੦
ਨਮਸਕਾਰ ਤਾ ਕਉ ਲਖ ਬਾਰ ॥	ਭੈਰ ੫, ੨੬, ੧ : ੧	-	੧੧੪੨
ਨਮਸਕਾਰ ਰਖਨਹਾਰ ਮਨਿ ਅਰਾਧਿ ਪ੍ਰਭੂ ਮੇਕ ॥	ਪ੍ਰਭਾ ੫, ੧੫, ੨ : ੧	-	੧੩੪੧
ਜਲਿ ਥਲਿ ਮਹੀਅਲਿ ਰਹਿਆ ਭਰਪੂਰੇ ॥	ਵਡ ੫, ੪, ੨ : ੧	-	੫੬੩
ਨਮਸਕਾਰੁ ਕਰਿ ਹਿਰਦੈ ਮਾਹਿ ॥	ਰਾਮ ਕਬ, ੯, ੨ : ੩	-	੯੭੧
ਨਯਨਿ ਬਯਨਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਨਿਓ ॥	ਸਵ ੩, ਜਾਲ, ੧੨ : ੨	-	੧੩੯੪
ਨਰ ਅਚੇਤ ਪਾਪ ਤੇ ਡਰੁ ਰੇ ॥	ਗਉ ੯, ੯, ੧*: ੧	-	੨੨੦
ਨਰ ਸੈ ਨਾਰਿ ਹੋਇ ਅਉਤਰੈ ॥	ਗੋਂਡ ਨਾਮ, ੬, ੩ : ੨	-	੮੭੪
ਨਰਹਰ ਨਾਮੁ ਨਰਹਰ ਨਿਹਕਾਮੁ ॥	ਗਉ ੧, ੬, ੧*: ੨	-	੧੫੨
ਨਰਕ ਉਦਰਿ ਭ੍ਰਮੰਤ ਜਲਤੋ ਜਮਹਿ ਕੀਨੀ ਸਾਰ ॥	ਸਾਰ ੫, ੧੨੯, ੧ : ੨	-	੧੨੨੯
ਨਰਕ ਸੁਰਗ ਅਵਤਾਰਾ ॥	ਮਾਰੂ ੫, ੧੭, ੨ : ੨	-	੧੦੦੩
ਨਰਕ ਸੁਰਗ ਫਿਰਿ ਫਿਰਿ ਅਉਤਾਰਾ ॥	ਆਸਾ ੫, ੭੫, ੩ : ੨	-	੩੮੯
ਨਰਕ ਸੁਰਗ ਫਿਰਿ ਫਿਰਿ ਅਵਤਾਰ ॥	ਗਉ ੫, ਸੁਖ ੧੨, ੩ : ੪	-	੨੭੮
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥	ਗਉ ੫, ਥਿਤੀ, ੩ : ੨	-	੨੯੭
ਨਰਕ ਸੁਰਗ ਰਹਤ ਅਉਤਾਰਾ ॥	ਗਉ ੫, ਬਾਅ, ੪੨ : ੪	-	੨੫੯
ਨਰਕ ਕੂਪ ਮਹਿ ਗੋਤੇ ਖਾਵੈ ਜਿਉ ਜਲ ਤੇ ਬਾਹਰਿ ਮੀਨਾ ਹੇ ॥	ਮਾਰੂ ੧, ਸੋਲਾ ੮, ੮ : ੩	-	੧੦੨੮

ਨਰਕ ਘੋਰ ਬਹੁ ਦੁਖ ਘਣੇ ਅਕਿਰਤਘਣਾ ਕਾ ਥਾਨੁ ॥	ਗਉ ੪, ਵਾਰ ੨੯ ਸ, ੫, ੧ : ੧ -	੩੧੫
ਨਰਕ ਘੋਰ ਮਹਿ ਉਰਧ ਤਪੁ ਕਰਤਾ ਨਿਮਖ ਨਿਮਖ ਗੁਣ ਗਾਂਹੀ ॥	ਸਾਰ ੫, ੧੬, ੧*: ੨ -	੧੨੦੭
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥	ਗਉ ੪, ਵਾਰ ੧੬ ਸ, ੪, ੧ : ੨ -	੩੦੯
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥	ਆਸਾ ੫, ਛੰਤ ੧੨, ੩ : ੧ -	੪੬੦
ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥	ਰਾਮ ੧, ਓਅੰ, ੪੬ : ੨ -	੯੩੬
ਨਰਕ ਨਿਵਾਰਿ ਉਧਾਰਹੁ ਜੀਉ ॥	ਗਉ ੫, ਸੁਖ ੨੪, ੨ : ੩ -	੨੯੫
ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥	ਗਉ ੫, ਥਿਤੀ, ੪ : ੩ -	੨੯੭
ਨਰਕ ਰੋਗ ਨਹੀ ਹੋਵਤ ਜਨ ਸੰਗਿ ਨਾਨਕ ਜਿਸੁ ਲੜਿ ਲਾਵੈ ॥	ਦੇਵ ੫, ੧੪, ੨ : ੨ -	੫੩੧
ਨਰਕਿ ਸੁਰਗਿ ਅਵਤਾਰ ਮਾਇਆ ਧੰਧਿਆ ॥	ਸੂਹੀ ੫, ਅਸ ੫, ੩ : ੨ -	੭੬੧
ਨਰਕਿ ਸੁਰਗਿ ਫਿਰਿ ਫਿਰਿ ਅਉਤਾਰ ॥	ਆਸਾ ੫, ੫੮, ੨ : ੨ -	੩੮੫
ਨਰਕਿ ਘੋਰਿ ਮੁਹਿ ਕਾਲੈ ਖੜਿਆ ਜਿਉ ਤਸਕਰੁ ਪਾਇ ਗਲਾਵੈ ॥	ਗਉ ੪, ਵਾਰ ੮ ਸ, ੪, ੧ : ੨ -	੩੦੩
ਨਰਕਿ ਨ ਸੇਈ ਪਾਈਐ ॥	ਮਾਝ ੫, ਅਸ ੩੮, ੨ : ੨ -	੧੩੨
ਨਰਕਿ ਪਚਹਿ ਅਗਿਆਨ ਅੰਧੇਰੇ ॥	ਮਾਰੂ ੧, ਸੋਲਾ ੯, ੬ : ੨ -	੧੦੨੯
ਨਰਕਿ ਪਰਹਿ ਤੇ ਮਾਨਈ ਜੋ ਹਰਿ ਨਾਮ ਉਦਾਸ ॥	ਸਲੋ ਕਬ, ੯੫ : ੨ -	੧੩੬੯
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ ॥	ਰਾਮ ੧, ਓਅੰ, ੩੮ : ੫ -	੯੩੫
ਨਰਕੁ ਸੁਰਗੁ ਦੁਇ ਭੁੰਚਨਾ ਹੋਇ ਬਹੁਰਿ ਬਹੁਰਿ ਅਵਤਾਰ ॥	ਗਉ ੫, ੧੫੮*, ੨ : ੨ -	੨੧੪
ਨਰਕੁ ਸੁਰਗੁ ਨਹੀ ਜੰਮਣੁ ਮਰਣਾ ਨਾ ਕੋ ਆਇ ਨ ਜਾਇਦਾ ॥	ਮਾਰੂ ੧, ਸੋਲਾ ੧੫, ੩ : ੩ -	੧੦੩੫
ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥	ਸਲੋ ੯, ੩੮ : ੧ -	੧੪੨੮
ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥	ਗੋਂਡ ਨਾਮ, ੩, ੧ : ੨ -	੮੭੩
ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥	ਗੋਂਡ ਨਾਮ, ੩, ੧ : ੧ -	੮੭੩
ਨਰਨਰਹ ਨਮਸਕਾਰੰ ॥	ਰਾਮ ੫, ੫੯, ੧*: ੧ -	੯੦੧
ਨਰ ਨਾਰਾਇਣ ਅੰਤਰਜਾਮਿ ॥	ਗਉ ੧, ੮, ੩ : ੩ -	੧੫੩
ਨਰ ਨਿਹਕੇਵਲ ਨਿਰਭਉ ਨਾਉ ॥	ਗਉ ੧, ਅਸ ੭, ੫ : ੧ -	੨੨੪
ਨਰ ਨਿੰਦਕ ਲੋਭੀ ਮਨਿ ਕਠੋਰ ॥	ਬਸੰ ੧, ੭, ੨ : ੩ -	੧੧੭੦
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ ॥	ਸੋਰ ਰਵਿ, ੧, ੨ : ੧ -	੬੫੭
ਨਰਪਤਿ ਜਾਣਿ ਗ੍ਰਹਿਓ ਸੇਵਕ ਸਿਆਣੇ ਰਾਮ ॥	ਬਿਹਾ ੫, ੯, ੩ : ੧ -	੫੪੮
ਨਰਪਤਿ ਪ੍ਰੀਤਿ ਮਾਇਆ ਦੇਖਿ ਪਸਾਰਾ ॥	ਗਉ ੪, ੪੧, ੩ : ੨ -	੧੬੪
ਨਰਪਤਿ ਰਾਜੇ ਰੰਗ ਰਸ ਮਾਣਹਿ ਬਿਨੁ ਨਾਵੈ ਪਕੜਿ ਖੜੇ ਸਭਿ ਕਲਘਾ ॥	ਸੂਹੀ ੪, ੨, ੨ : ੧ -	੭੩੧
ਨਰ ਪ੍ਰਾਣੀ ਪ੍ਰੀਤਿ ਮਾਇਆ ਧਨੁ ਖਾਟੇ ॥	ਗਉ ੪, ੪੧, ੪ : ੧ -	੧੬੪
ਨ ਰਿਜਕੁ ਦਸਤ ਆ ਕਸੇ ॥	ਮਾਝ ੧, ਵਾਰ ੧੩ ਸ, ੧, ੫ : ੧ -	੧੪੪
ਨਰੁ ਪ੍ਰਾਣੀ ਚਾਕਰੀ ਕਰੇ ਨਰਪਤਿ ਰਾਜੇ ਅਰਥਿ ਸਭ ਮਾਇਆ ॥	ਗਉ ੪, ੪੯, ੨ : ੧ -	੧੬੬
ਨਰੂ ਮਰੈ ਨਰੁ ਕਾਮਿ ਨ ਆਵੈ ॥	ਗੋਂਡ ਕਬ, ੨, ੧ : ੧ -	੮੭੦
ਨਲ੍ਹ ਕਵਿ ਪਾਰਸ ਪਰਸ ਕਚ ਕੰਚਨਾ ਹੋਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥	ਸਵ ੪, ਨਲ੍ਹ, ੩ : ੪ -	੧੩੯੯
ਨ ਵਸਤੁ ਲਹੈ ਨ ਚੂਕੈ ਫੇਰਾ ॥	ਮਾਝ ੩, ਅਸ ੨੫, ੭ : ੨ -	੧੨੪
ਨਵ ਹਾਣਿ ਨਵ ਧਨ ਸਬਦਿ ਜਾਗੀ ਆਪਣੇ ਪਿਰ ਭਾਣੀਆ ॥	ਬਿਲਾ ੧, ਛੰਤ ੨, ੨ : ੩ -	੮੪੪
ਨਵ ਖੰਡਨ ਕੋ ਰਾਜੁ ਕਮਾਵੈ ਅੰਤਿ ਚਲੈਗੋ ਹਾਰੀ ॥	ਟੋਡੀ ੫, ੨, ੧ : ੨ -	੭੧੨
ਨਵ ਖੰਡ ਪ੍ਰਿਥਮੀ ਸਾਜਿ ਹਰਿ ਰੰਗ ਸਵਾਰਿਆ ॥	ਮਾਰੂ ੫, ਵਾਰ, ੧ : ੫ -	੧੦੯੪
ਨਵ ਖੰਡ ਮਧੇ ਪੂਜੀਆ ਅਪਣੈ ਚਜਿ ਵੀਚਾਰਿ ॥	ਮਾਰੂ ੩, ਵਾਰ ੧੧ ਸ, ੩, ੧ : ੨ -	੧੦੯੦
ਨਵ ਗ੍ਰਹ ਕੋਟਿ ਠਾਢੇ ਦਰਬਾਰ ॥	ਭੈਰ ਕਬ, ਅਸ ੨, ੨ : ੩ -	੧੧੬੩
ਨਵ ਘਰ ਥਾਪਿ ਮਹਲ ਘਰੁ ਊਚਉ ਨਿਜ ਘਰਿ ਵਾਸੁ ਮੁਰਾਰੇ ॥	ਤੁਖਾ ੧, ਬਾਰਾ, ੨ : ੪ -	੧੧੦੭
ਨਵ ਛਿਅ ਖਟ ਕਾ ਕਰੇ ਬੀਚਾਰੁ ॥	ਸਾਰ ੪, ਵਾਰ ੧ ਸ, ੧, ੩ : ੧ -	੧੨੩੭
ਨਵ ਛਿਅ ਖਟੁ ਬੋਲਹਿ ਮੁਖ ਆਗਰ ਮੇਰਾ ਹਰਿ ਪ੍ਰਭੁ ਇਵ ਨ ਪਤੀਨੇ ॥	ਧਨਾ ੪, ੭, ੨ : ੧ -	੬੬੮
ਨਵਤਨ ਨਾਮ ਜਪੈ ਦਿਨੁ ਰਾਤੀ ਇਕੁ ਗੁਣੁ ਨਾਹੀ ਪ੍ਰਭ ਕਹਿ ਸੰਗਾ ॥	ਮਾਰੂ ੫, ਸੋਲਾ ੧੧, ੧੬ : ੩ -	੧੦੮੩
ਨਵੰਤ ਦੁਆਰੰ ਭੀਤ ਰਹਿਤੰ ਬਾਇ ਰੂਪੰ ਅਸਥੰਭਨਹ ॥	ਸਸ ੫, ੪ : ੨ -	੧੩੫੪
ਨਵ ਨਿਧਿ ਸਿਧਿ ਰਿਧਿ ਦੀਨੇ ਕਰਤੇ ਤੋਟਿ ਨ ਆਵੈ ਕਾਈ ਰਾਮ ॥	ਸੂਹੀ ੫, ਛੰਤ ੧੦, ੨ : ੧ -	੭੮੩

ਨਾਉ ਮੇਰੇ ਸੰਗਿ ਅੰਤਿ ਹੋਇ ਸਖਾਈ ॥	ਭੈਰ ਕਬ, ੧, ੩ : ੨	-	੧੧੫੭
ਨਾਉ ਮੇਰੇ ਖੇਤੀ ਨਾਉ ਮੇਰੇ ਬਾਰੀ ॥	ਭੈਰ ਕਬ, ੧, ੧ : ੧	-	੧੧੫੭
ਨਾਉ ਮੇਰੇ ਬੰਧਿਪ ਨਾਉ ਮੇਰੇ ਭਾਈ ॥	ਭੈਰ ਕਬ, ੧, ੩ : ੧	-	੧੧੫੭
ਨਾਉ ਮੇਰੇ ਮਾਇਆ ਨਾਉ ਮੇਰੇ ਪੂੰਜੀ ॥	ਭੈਰ ਕਬ, ੧, ੨ : ੧	-	੧੧੫੭
ਨਾਉ ਲਈਐ ਪਰਮੇਸਰੈ ਭੰਨਣ ਘੜਣ ਸਮਰਥੁ ॥	ਸਲੋ ੩, ੬੨ : ੨	-	੧੪੨੦
ਨਾਉ ਲੈਨਿ ਅਰੁ ਕਰਨਿ ਸਮਾਇ ॥	ਸਲੋ ੧, ੬ : ੩	-	੧੪੧੦
ਨਾਉ ਵਿਸਾਰਹਿ ਬੇਦੁ ਸਮਾਲਹਿ ਬਿਖੁ ਭੂਲੇ ਲੇਖਾਰੀ ॥	ਮਾਰੂ ੧, ਅਸ ੧੧, ੫ : ੨	-	੧੦੧੫
ਨਾ ਓਇ ਜਨਮਹਿ ਨਾ ਮਰਹਿ ਨਾ ਓਇ ਦੁਖ ਸਹੰਨਿ ॥	ਸੂਹੀ ੩, ਅਸ ੩, ੩੩ : ੧	-	੭੫੬
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥	ਮਾਝ ੧, ਵਾਰ ੨੬ ਸ, ੧, ੧ : ੧੦	-	੧੪੯
ਨਾ ਓਸੁ ਦੂਖੁ ਨ ਹਮ ਕਉ ਦੂਖੇ ॥	ਆਸਾ ੫, ੮੩, ੧ : ੪	-	੩੯੧
ਨਾ ਓਹਿ ਮਰਹਿ ਨ ਠਾਗੇ ਜਾਹਿ ॥	ਜਪੁ ੧, ੩੭ : ੭	-	੮
ਨਾ ਓਹੁ ਆਵੈ ਨਾ ਓਹੁ ਜਾਇ ॥	ਬਿਲਾ ੧, ਅਸ ੨, ੮ : ੩	-	੮੩੨
ਨਾ ਓਹੁ ਕੂਅਟਾ ਨਾ ਪਨਿਹਾਰੀ ॥	ਗਉ ਕਬ, ੧੨, ੪ : ੨	-	੩੨੫
ਨਾ ਓਹੁ ਨਿਰਧਨੁ ਨਾ ਹਮ ਭੂਖੇ ॥	ਆਸਾ ੫, ੮੩, ੧ : ੩	-	੩੯੧
ਨਾ ਓਹੁ ਬਢੈ ਨ ਘਟਤਾ ਜਾਇ ॥	ਗਉ ਕਬ, ਥਿਤੀ, ੩ : ੩	-	੩੪੩
ਨਾ ਓਹੁ ਬਿਨਸੈ ਨਾ ਹਮ ਕੜਿਆ ॥	ਆਸਾ ੫, ੮੩, ੧ : ੨	-	੩੯੧
ਨਾ ਓਹੁ ਮਰਤਾ ਨਾ ਹਮ ਡਰਿਆ ॥	ਆਸਾ ੫, ੮੩, ੧ : ੧	-	੩੯੧
ਨਾ ਓਹੁ ਮਰੈ ਨ ਆਵੈ ਜਾਇ ॥	ਬਸੰ ੩, ੮, ੨ : ੩	-	੧੧੭੪
ਨਾ ਓਹੁ ਮਰੈ ਨ ਹੋਵੈ ਸੋਗੁ ॥	ਆਸਾ ੧, ਸੋਦ ੩, ੩ : ੧	-	੯
ਨਾ ਓਹੁ ਮਰੈ ਨ ਹੋਵੈ ਸੋਗੁ ॥	ਆਸਾ ੧, ੨, ੩ : ੧	-	੩੪੯
ਨਾ ਓਨ ਸਿਧਿ ਨ ਬੁਧਿ ਹੈ ਨ ਸੰਜਮੀ ਫਿਰਹਿ ਉਤਵਤਾਏ ॥	ਆਸਾ ੩, ਅਸ ੩੨, ੫ : ੨	-	੪੨੭
ਨਾ ਅਉਧੂਤੀ ਨਾ ਸੰਸਾਰੀ ॥	ਰਾਮ ੧, ਅਸ ੨, ੧ : ੪	-	੯੦੩
ਨਾ ਇਸੁ ਉਸਨੁ ਨਹੀ ਇਸੁ ਸੀਤੁ ॥	ਗੋਂਡ ੫, ੨੧, ੨ : ੧	-	੮੬੮
ਨਾ ਇਸੁ ਹਰਖੁ ਨਹੀ ਇਸੁ ਸੋਗੁ ॥	ਗੋਂਡ ੫, ੨੧, ੨ : ੩	-	੮੬੮
ਨਾਇ ਸੁਣਿਐ ਆਪੁ ਬੁਝੀਐ ਲਾਹਾ ਨਾਉ ਪਾਵੈ ॥	ਸਾਰ ੪, ਵਾਰ, ੮ : ੩	-	੧੨੪੦
ਨਾਇ ਸੁਣਿਐ ਸਹਜੁ ਊਪਜੈ ਸਹਜੇ ਸੁਖੁ ਪਾਵੈ ॥	ਸਾਰ ੪, ਵਾਰ, ੭ : ੪	-	੧੨੪੦
ਨਾਇ ਸੁਣਿਐ ਸੰਤੋਖੁ ਹੋਇ ਕਵਲਾ ਚਰਨ ਧਿਆਵੈ ॥	ਸਾਰ ੪, ਵਾਰ, ੭ : ੩	-	੧੨੪੦
ਨਾਇ ਸੁਣਿਐ ਸਭ ਸਿਧਿ ਹੈ ਰਿਧਿ ਪਿਛੈ ਆਵੈ ॥	ਸਾਰ ੪, ਵਾਰ, ੭ : ੧	-	੧੨੪੦
ਨਾਇ ਸੁਣਿਐ ਸੁਚਿ ਸੰਜਮੋ ਜਮੁ ਨੇੜਿ ਨ ਆਵੈ ॥	ਸਾਰ ੪, ਵਾਰ, ੮ : ੧	-	੧੨੪੦
ਨਾਇ ਸੁਣਿਐ ਘਟਿ ਚਾਨਣਾ ਆਨ੍ੇਰੁ ਗਵਾਵੈ ॥	ਸਾਰ ੪, ਵਾਰ, ੮ : ੨	-	੧੨੪੦
ਨਾਇ ਸੁਣਿਐ ਨਉ ਨਿਧਿ ਮਿਲੈ ਮਨ ਚਿੰਦਿਆ ਪਾਵੈ ॥	ਸਾਰ ੪, ਵਾਰ, ੭ : ੨	-	੧੨੪੦
ਨਾਇ ਸੁਣਿਐ ਨਾਉ ਊਪਜੈ ਨਾਮੇ ਵਡਿਆਈ ॥	ਸਾਰ ੪, ਵਾਰ, ੬ : ੩	-	੧੨੪੦
ਨਾਇ ਸੁਣਿਐ ਪਾਪ ਕਟੀਅਹਿ ਨਿਰਮਲ ਸਚੁ ਪਾਵੈ ॥	ਸਾਰ ੪, ਵਾਰ, ੮ : ੪	-	੧੨੪੦
ਨਾਇ ਸੁਣਿਐ ਮਨੁ ਤ੍ਰਿਪਤੀਐ ਸਭ ਦੁਖ ਗਵਾਈ ॥	ਸਾਰ ੪, ਵਾਰ, ੬ : ੨	-	੧੨੪੦
ਨਾਇ ਸੁਣਿਐ ਮਨੁ ਰਹਸੀਐ ਨਾਮੇ ਸਾਂਤਿ ਆਈ ॥	ਸਾਰ ੪, ਵਾਰ, ੬ : ੧	-	੧੨੪੦
ਨਾ ਇਸੁ ਦੁਸਮਨੁ ਨਾ ਇਸੁ ਮੀਤੁ ॥	ਗੋਂਡ ੫, ੨੧, ੨ : ੨	-	੮੬੮
ਨਾ ਇਸੁ ਦੂਖੁ ਨਹੀ ਜਮ ਜਾਲਾ ॥	ਗੋਂਡ ੫, ੨੧, ੧ : ੨	-	੮੬੮
ਨਾ ਇਸੁ ਪਿੰਡੁ ਨ ਰਕਤੂ ਰਾਤੀ ॥	ਗੋਂਡ ਕਬ, ੫, ੨ : ੩	-	੮੭੧
ਨਾ ਇਸੁ ਬਾਪੁ ਨਹੀ ਇਸੁ ਮਾਇਆ ॥	ਗੋਂਡ ੫, ੨੧, ੩ : ੧	-	੮੬੮
ਨਾ ਇਸੁ ਮਾਇ ਨ ਕਾਹੂ ਪੂਤਾ ॥	ਗੋਂਡ ਕਬ, ੫, ੧ : ੪	-	੮੭੧
ਨਾ ਇਹ ਮਾਰੀ ਨ ਮਰੈ ਨਾ ਇਹ ਹਟਿ ਵਿਕਾਇ ॥	ਬਿਲਾ ੪, ਵਾਰ ੧੦ ਸ, ੩, ੨ : ੨	-	੮੫੩
ਨਾ ਇਹੁ ਗਿਰਹੀ ਨਾ ਓਦਾਸੀ ॥	ਗੋਂਡ ਕਬ, ੫, ੨ : ੧	-	੮੭੧
ਨਾ ਇਹੁ ਜਤੀ ਕਹਾਵੈ ਸੇਉ ॥	ਗੋਂਡ ਕਬ, ੫, ੧ : ੨	-	੮੭੧
ਨਾ ਇਹੁ ਜੀਵੈ ਨ ਮਰਤਾ ਦੇਖੁ ॥	ਗੋਂਡ ਕਬ, ੫, ੩ : ੨	-	੮੭੧
ਨਾ ਇਹੁ ਜੋਗੀ ਨਾ ਅਵਧੂਤਾ ॥	ਗੋਂਡ ਕਬ, ੫, ੧ : ੩	-	੮੭੧
ਨਾ ਇਹੁ ਤਪਾ ਕਹਾਵੈ ਸੇਖੁ ॥	ਗੋਂਡ ਕਬ, ੫, ੩ : ੧	-	੮੭੧
ਨਾ ਇਹੁ ਬਿਨਸੈ ਨਾ ਇਹੁ ਜਾਇ ॥	ਗੋਂਡ ੫, ੨੧, ੧ : ੩	-	੮੬੮

ਨਾ ਇਹੁ ਬੂਢਾ ਨਾ ਇਹੁ ਬਾਲਾ ॥	ਗੋਂਡ ੫, ੨੧, ੧ : ੧	-	੮੬੮
ਨਾ ਇਹੁ ਬ੍ਰਹਮਨੁ ਨਾ ਇਹੁ ਖਾਤੀ ॥	ਗੋਂਡ ਕਬ, ੫, ੨ : ੪	-	੮੭੧
ਨਾ ਇਹੁ ਮਾਨਸੁ ਨਾ ਇਹੁ ਦੇਉ ॥	ਗੋਂਡ ਕਬ, ੫, ੧ : ੧	-	੮੭੧
ਨਾ ਇਹੁ ਰਾਜ ਨ ਭੀਖ ਮੰਗਾਸੀ ॥	ਗੋਂਡ ਕਬ, ੫, ੨ : ੨	-	੮੭੧
ਨਾਇਕੁ ਏਕੁ ਬਨਜਾਰੇ ਪਾਚ ॥	ਬਸੰ ਕਬ, ੬, ੧ : ੧	-	੧੧੯੪
ਨਾਇ ਤੇਰੈ ਸਹਜੁ ਨਾਇ ਸਾਲਾਹ ॥	ਪ੍ਰਭਾ ੧, ੧, ੩ : ੧	-	੧੩੨੭
ਨਾਇ ਤੇਰੈ ਸਭਿ ਸੁਖ ਵਸਹਿ ਮਨਿ ਆਇ ॥	ਪ੍ਰਭਾ ੧, ੧, ੩ : ੩	-	੧੩੨੭
ਨਾਇ ਤੇਰੈ ਤਰਣਾ ਨਾਇ ਪਤਿ ਪੂਜ ॥	ਪ੍ਰਭਾ ੧, ੧, ੧ : ੧	-	੧੩੨੭
ਨਾਇ ਤੇਰੈ ਨਾਉ ਮੰਨੇ ਸਭ ਕੋਇ ॥	ਪ੍ਰਭਾ ੧, ੧, ੧ : ੩	-	੧੩੨੭
ਨਾਇ ਤੇਰੈ ਮਾਣੁ ਮਹਤ ਪਰਵਾਣੁ ॥	ਪ੍ਰਭਾ ੧, ੧, ੨ : ੩	-	੧੩੨੭
ਨਾਇ ਨਿਵਾਜਾ ਨਾਤੈ ਪੂਜਾ ਨਾਵਨਿ ਸਦਾ ਸੁਜਾਣੀ ॥	ਮਾਝ ੧, ਵਾਰ ੨੬ ਸ, ੧, ੧ : ੧੬	-	੧੫੦
ਨਾਇ ਮੰਨਿਐ ਸੰਗਤਿ ਉਧਰੈ ਜਿਨ ਰਿਦੈ ਵਸਾਇਆ ॥	ਸਾਰ ੪, ਵਾਰ, ੧੦ : ੨	-	੧੨੪੧
ਨਾਇ ਮੰਨਿਐ ਸਾਂਤਿ ਉਪਜੈ ਹਰਿ ਮੰਨਿ ਵਸਾਇਆ ॥	ਸਾਰ ੪, ਵਾਰ, ੧੧ : ੪	-	੧੨੪੨
ਨਾਇ ਮੰਨਿਐ ਸਾਲਾਹੀਐ ਪਾਪਾਂ ਮਤਿ ਧੋਈ ॥	ਸਾਰ ੪, ਵਾਰ, ੧੨ : ੪	-	੧੨੪੨
ਨਾਇ ਮੰਨਿਐ ਸੁਖੁ ਉਪਜੈ ਨਾਮੇ ਗਤਿ ਹੋਈ ॥	ਸਾਰ ੪, ਵਾਰ, ੯ : ੧	-	੧੨੪੧
ਨਾਇ ਮੰਨਿਐ ਸੁਣਿ ਉਧਰੇ ਜਿਨ ਰਸਨ ਰਸਾਇਆ ॥	ਸਾਰ ੪, ਵਾਰ, ੧੦ : ੩	-	੧੨੪੧
ਨਾਇ ਮੰਨਿਐ ਸੁਰਤਿ ਉਪਜੈ ਨਾਮੇ ਮਤਿ ਹੋਈ ॥	ਸਾਰ ੪, ਵਾਰ, ੧੨ : ੧	-	੧੨੪੨
ਨਾਇ ਮੰਨਿਐ ਕੁਲੁ ਉਧਰੈ ਸਭੁ ਕੁਟੰਬੁ ਸਬਾਇਆ ॥	ਸਾਰ ੪, ਵਾਰ, ੧੦ : ੧	-	੧੨੪੧
ਨਾਇ ਮੰਨਿਐ ਗੁਣ ਉਚਰੈ ਨਾਮੇ ਸੁਖਿ ਸੋਈ ॥	ਸਾਰ ੪, ਵਾਰ, ੧੨ : ੨	-	੧੨੪੨
ਨਾਇ ਮੰਨਿਐ ਦੁਖ ਭੁਖ ਗਈ ਜਿਨ ਨਾਮਿ ਚਿਤੁ ਲਾਇਆ ॥	ਸਾਰ ੪, ਵਾਰ, ੧੦ : ੪	-	੧੨੪੧
ਨਾਇ ਮੰਨਿਐ ਦੁਰਮਤਿ ਗਈ ਮਤਿ ਪਰਗਟੀ ਆਇਆ ॥	ਸਾਰ ੪, ਵਾਰ, ੧੧ : ੧	-	੧੨੪੨
ਨਾਇ ਮੰਨਿਐ ਨਾਮੁ ਊਪਜੈ ਸਹਜੇ ਸੁਖੁ ਪਾਇਆ ॥	ਸਾਰ ੪, ਵਾਰ, ੧੧ : ੩	-	੧੨੪੨
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥	ਆਸਾ ੧, ਵਾਰ ੧੫ ਸ, ੧, ੩ : ੧	-	੪੭੧
ਨਾਇ ਮੰਨਿਐ ਪਤਿ ਪਾਈਐ ਹਿਰਦੈ ਹਰਿ ਸੋਈ ॥	ਸਾਰ ੪, ਵਾਰ, ੯ : ੨	-	੧੨੪੧
ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ ॥	ਸਾਰ ੪, ਵਾਰ, ੯ : ੪	-	੧੨੪੧
ਨਾਇ ਮੰਨਿਐ ਭਵਜਲੁ ਲੰਘੀਐ ਫਿਰਿ ਬਿਘਨੁ ਨ ਹੋਈ ॥	ਸਾਰ ੪, ਵਾਰ, ੯ : ੩	-	੧੨੪੧
ਨਾਇ ਮੰਨਿਐ ਭ੍ਰਮੁ ਕਟੀਐ ਫਿਰਿ ਦੁਖੁ ਨ ਹੋਈ ॥	ਸਾਰ ੪, ਵਾਰ, ੧੨ : ੩	-	੧੨੪੨
ਨਾਇ ਲਇਐ ਪਰਾਛਤ ਜਾਹਿ ॥	ਆਸਾ ੧, ਵਾਰ ੧੩ ਸ, ੧, ੨ : ੫	-	੪੭੦
ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ ॥	ਗਉ ੫, ਵਾਰ, ੧੬ : ੪	-	੩੨੨
ਨਾਈ ਉਧਰਿਓ ਸੈਨੁ ਸੇਵ ॥	ਬਸੰ ੫, ਅਸ ੧, ੬ : ੨	-	੧੧੯੨
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥	ਆਸਾ ੧, ਵਾਰ ੧੫ ਸ, ੧, ੧ : ੩	-	੪੭੧
ਨਾ ਸੰਸਾਰੀ ਨਾ ਅਉਧੂਤ ॥	ਰਾਮ ੩, ਵਾਰ ੧੨ ਸ, ੧, ੨ : ੮	-	੯੫੩
ਨਾ ਸਤਿ ਹਸਤੀ ਬਧੇ ਸੰਗਲ ਨਾ ਸਤਿ ਗਾਈ ਘਾਹੁ ਚਰਹਿ ॥	ਰਾਮ ੩, ਵਾਰ ੧੨ ਸ, ੧, ੧ : ੪	-	੯੫੨
ਨਾ ਸਤਿ ਦੁਖੀਆ ਨਾ ਸਤਿ ਸੁਖੀਆ ਨਾ ਸਤਿ ਪਾਣੀ ਜੰਤ ਫਿਰਹਿ ॥	ਰਾਮ ੩, ਵਾਰ ੧੨ ਸ, ੧, ੧ : ੧	-	੯੫੨
ਨਾ ਸਤਿ ਮੂੰਡ ਮੁਡਾਈ ਕੇਸੀ ਨਾ ਸਤਿ ਪੜਿਆ ਦੇਸ ਫਿਰਹਿ ॥	ਰਾਮ ੩, ਵਾਰ ੧੨ ਸ, ੧, ੧ : ੨	-	੯੫੨
ਨਾ ਸਤਿ ਰੁਖੀ ਬਿਰਖੀ ਪਥਰ ਆਪੁ ਤਛਾਵਹਿ ਦੁਖ ਸਹਹਿ ॥	ਰਾਮ ੩, ਵਾਰ ੧੨ ਸ, ੧, ੧ : ੩	-	੯੫੨
ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥	ਸੂਹੀ ੧, ੪, ੧ : ੨	-	੭੨੯
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ ॥	ਰਾਮ ੧, ਓਅੰ, ੩੭ : ੬	-	੯੩੫
ਨਾ ਸਾਥਿ ਜਾਇ ਨ ਪਰਾਪਤਿ ਹੋਇ ॥	ਧਨਾ ੩, ੭, ੧ : ੪	-	੬੬੫
ਨਾ ਸਾਬੂਰੁ ਹੋਵੈ ਫਿਰਿ ਮੰਗੈ ਨਾਰਦੁ ਕਰੇ ਖੁਆਰੀ ॥	ਬਸੰ ੧, ਅਸ ੮, ੩ : ੧	-	੧੧੯੦
ਨਾ ਸੁਖੁ ਪੇਈਐ ਸਾਹੁਰੈ ਝੂਠਿ ਜਲੀ ਵੇਕਾਰਿ ॥	ਸਿਰੀ ੧, ਅਸ ੫, ੪ : ੨	-	੫੬
ਨਾ ਸੁਚਿ ਸੰਜਮੁ ਤੁਲਸੀ ਮਾਲਾ ॥	ਮਾਰੂ ੧, ਸੋਲਾ ੧੫, ੭ : ੧	-	੧੦੩੫
ਨਾ ਸੋਹਾਗਨਿ ਨਾ ਓਹਿ ਰੰਡ ॥	ਗੋਂਡ ਕਬ, ੧੧, ੩ : ੨	-	੮੭੩
ਨਾ ਸੋਹੈ ਬਤੀਸ ਲਖਨਾ ॥	ਭੈਰ ਨਾਮ, ੨, ੩ : ੨	-	੧੧੬੩
ਨਾ ਹਉ ਕਰਤਾ ਨਾ ਮੈ ਕੀਆ ॥	ਮਾਰੂ ੧, ੧੨, ੬ : ੧	-	੯੯੩
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥	ਆਸਾ ੧, ਸੋਪੁ ੩, ੨ : ੧	-	੧੨
ਨਾ ਹਉ ਜਤੀ ਸਤੀ ਨਹੀ ਪੜਿਆ ਮੂਰਖ ਮੁਗਧਾ ਜਨਮੁ ਭਇਆ ॥	ਆਸਾ ੧, ੨੯, ੨ : ੧	-	੩੫੭

ਨਾ ਤਦਿ ਜਤੀ ਸਤੀ ਬਨਵਾਸੀ ॥	ਮਾਰੂ ੧, ਸੋਲਾ ੧੫, ੫ : ੧	੧੦੩੫
ਨਾ ਤਦਿ ਮਾਇਆ ਮਗਨੁ ਨ ਛਾਇਆ ਨਾ ਸੂਰਜ ਚੰਦੁ ਨ ਜੋਤਿ ਅਪਾਰ ॥	ਗੂਜ ੧, ਅਸ ੨, ੩ : ੧	੫੦੩
ਨਾ ਤਨੁ ਤੇਰਾ ਨਾ ਮਨੁ ਤੋਹਿ ॥	ਰਾਮ ੫, ੫੨, ੧ : ੧	੮੯੯
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥	ਆਸਾ ੧, ਪਟੀ, ੧੯ : ੨	੪੩੩
ਨਾਤਰੁ ਖਰਾ ਰਿਸੈ ਹੈ ਰਾਇ ॥	ਗਉ ਕਬ, ਵਾ, ੩ : ੪	੩੪੪
ਨਾਤਰੁ ਗਰਦਨਿ ਮਾਰਉ ਠਾਂਇ ॥	ਭੈਰ ਨਾਮ, ੧੦, ੨ : ੨	੧੧੬੫
ਨਾਤਾ ਸੋ ਪਰਵਾਣੁ ਸਚੁ ਕਮਾਈਐ ॥	ਵਡ ੧, ਛੰਤ ੧, ੧ : ੨	੫੬੫
ਨਾਤਾ ਧੋਤਾ ਥਾਇ ਨ ਪਾਈ ॥	ਮਾਝ ੩, ਅਸ ੯, ੨ : ੨	੧੧੪
ਨਾਤਾ ਧੋਤਾ ਥਾਇ ਨ ਪਾਈ ॥	ਰਾਮ ੩, ਵਾਰ ੧੧ ਸ, ੧, ੨ : ੪	੯੫੧
ਨਾ ਤਿਸੁ ਓਪਤਿ ਖਪਤਿ ਕੁਲ ਜਾਤੀ ਓਹੁ ਅਜਰਾਵਰੁ ਮਨਿ ਭਾਇਆ ॥	ਮਾਰੂ ੧, ਸੋਲਾ ੧੮, ੨ : ੩	੧੦੩੮
ਨਾ ਤਿਸੁ ਏਹੁ ਨ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ ॥	ਰਾਮ ੧, ਓਅੰ, ੩੭ : ੨	੯੩੪
ਨਾ ਤਿਸੁ ਸੋਗੁ ਵਿਜੋਗੁ ਸੰਤਾਪੁ ॥	ਰਾਮ ੧, ਓਅੰ, ੩੮ : ੪	੯੩੫
ਨਾ ਤਿਸੁ ਕੁਟੰਬੁ ਨਾ ਤਿਸੁ ਮਾਤਾ ॥	ਮਾਰੂ ੩, ਸੋਲਾ ੭, ੧੩ : ੨	੧੦੫੧
ਨਾ ਤਿਸੁ ਗਿਆਨੁ ਨ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ ॥	ਰਾਮ ੧, ਓਅੰ, ੩੭ : ੩	੯੩੫
ਨਾ ਤਿਸੁ ਬਾਪੁ ਨ ਮਾਇ ਕਿਨਿ ਤੂ ਜਾਇਆ ॥	ਮਲਾ ੧, ਵਾਰ, ੨ : ੪	੧੨੭੯
ਨਾ ਤਿਸੁ ਭੁਖ ਪਿਆਸ ਰਜਾ ਧਾਇਆ ॥	ਮਲਾ ੧, ਵਾਰ, ੨ : ੬	੧੨੭੯
ਨਾ ਤਿਸੁ ਭੂਖ ਪਿਆਸ ਮਨੁ ਮਾਨਿਆ ॥	ਮਾਰੂ ੧, ਸੋਲਾ ੧੮, ੮ : ੧	੧੦੩੯
ਨਾ ਤਿਸੁ ਭੈਣ ਨ ਭਰਾਉ ਕਮਾਇਆ ॥	ਮਾਰੂ ੧, ਸੋਲਾ ੧੮, ੨ : ੨	੧੦੩੮
ਨਾ ਤਿਸੁ ਮਰਣੁ ਨ ਆਵਣੁ ਜਾਣੁ ॥	ਧਨਾ ੧, ਅਸ ੨, ੧ : ੨	੬੮੬
ਨਾ ਤਿਸੁ ਮਾਤ ਪਿਤਾ ਸੁਤ ਬੰਧਪ ਨਾ ਤਿਸੁ ਕਾਮੁ ਨ ਨਾਰੀ ॥	ਸੋਰ ੧, ੬, ੨ : ੧	੫੯੭
ਨਾ ਤਿਸੁ ਮਾਤ ਪਿਤਾ ਸੁਤ ਭ੍ਰਾਤਾ ॥	ਮਾਰੂ ੧, ਸੋਲਾ ੨, ੬ : ੨	੧੦੨੧
ਨਾ ਤਿਸੁ ਰੂਪ ਵਰਨੁ ਨਹੀ ਰੇਖਿਆ ਸਾਚੈ ਸਬਦਿ ਨੀਸਾਣੁ ॥	ਸੋਰ ੧, ੬, ੧*: ੨	੫੯੭
ਨਾ ਤਿਸੁ ਰੂਪੁ ਨ ਰੇਖ ਵਰਨ ਸਬਾਇਆ ॥	ਮਲਾ ੧, ਵਾਰ, ੨ : ੫	੧੨੭੯
ਨਾ ਤਿਸੁ ਰੂਪੁ ਨ ਰੇਖਿਆ ਕਾਈ ॥	ਸੂਹੀ ੧, ਅਸ ੧, ੩ : ੧	੭੫੦
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥	ਸਲੋ ਫਰ, ੩੩ : ੧	੧੩੭੯
ਨਾ ਤੁਮ ਡੋਲਹੁ ਨਾ ਹਮ ਗਿਰਤੇ ਰਖਿ ਲੀਨੀ ਹਰਿ ਮੇਰੀ ॥	ਰਾਮ ਕਬ, ੩, ੧ : ੨	੯੬੯
ਨਾ ਤੂ ਆਵਹਿ ਵਸਿ ਕਿਤੈ ਸਿਆਣਪੈ ॥	ਰਾਮ ੫, ਵਾਰ, ੧੦ : ੫	੯੬੨
ਨਾ ਤੂ ਆਵਹਿ ਵਸਿ ਤੀਰਥਿ ਨਾਈਐ ॥	ਰਾਮ ੫, ਵਾਰ, ੧੦ : ੩	੯੬੨
ਨਾ ਤੂ ਆਵਹਿ ਵਸਿ ਧਰਤੀ ਧਾਈਐ ॥	ਰਾਮ ੫, ਵਾਰ, ੧੦ : ੪	੯੬੨
ਨਾ ਤੂ ਆਵਹਿ ਵਸਿ ਬਹੁਤਾ ਦਾਨੁ ਦੇ ॥	ਰਾਮ ੫, ਵਾਰ, ੧੦ : ੬	੯੬੨
ਨਾ ਤੂ ਆਵਹਿ ਵਸਿ ਬਹੁਤੁ ਘਿਣਾਵਣੇ ॥	ਰਾਮ ੫, ਵਾਰ, ੧੦ : ੧	੯੬੨
ਨਾਨਕ ਸਰਨਿ ਤੁਹਾਰੀ ਠਾਕੁਰ ਸੇਵਕੁ ਦੁਆਰੇ ਆਇਓ ॥	ਗਉ ੫, ਅਸ ੧੪, ੮ : ੧	੨੪੧
ਨਾ ਤੂ ਆਵਹਿ ਵਸਿ ਬੇਦ ਪੜਾਵਣੇ ॥	ਰਾਮ ੫, ਵਾਰ, ੧੦ : ੨	੯੬੨
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥	ਮਲਾ ੧, ਵਾਰ, ੯ : ੧	੧੨੮੨
ਨਾਥ ਨਰਹਰ ਦੀਨ ਬੰਧਵ ਪਤਿਤ ਪਾਵਨ ਦੇਵ ॥	ਗੂਜ ੫, ਅਸ ੨, ੧ : ੧	੫੦੮
ਨਾਥੁ ਛੋਡਿ ਜਾਚਹਿ ਲਾਜ ਨ ਆਵੈ ॥	ਰਾਮ ੫, ੧੩, ੨ : ੪	੮੮੬
ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥	ਧਨਾ ੫, ੨, ੨ : ੨	੬੭੧
ਨਾਦ ਕੁਰੰਕਹਿ ਬੇਧਿਆ ਸਨਮੁਖ ਉਠਿ ਧਾਵੈ ॥	ਜੈਤ ੫, ਵਾਰ, ੧੨ : ੩	੭੦੮
ਨਾਦ ਬਿੰਦ ਕੀ ਸੁਰਤਿ ਸਮਾਇ ॥	ਆਸਾ ੧, ੧੨, ੨ : ੩	੩੫੨
ਨਾਦ ਬਿਨੋਦ ਅਨੰਦ ਕੋਡ ਪ੍ਰਿਅ ਪ੍ਰੀਤਮ ਸੰਗਿ ਬਨੇ ॥	ਰਾਮ ੫, ਰੁਤੀ ੭, ੨ ਸ: ੧	੯੨੯
ਨਾਦ ਬਿਨੋਦ ਕੋਡ ਆਨੰਦਾ ਸਹਜੇ ਸਹਜਿ ਸਮਾਇਓ ॥	ਸਾਰ ੫, ੫੩, ੨ : ੧	੧੨੧੪
ਨਾਦ ਭ੍ਰਮੇ ਜੈਸੇ ਮਿਰਗਾਏ ॥	ਗੋਂਡ ਨਾਮ, ੨, ੧ : ੧	੮੭੩
ਨਾਦ ਰੰਗਿ ਖਪਿ ਗਏ ਕੁਰੰਗਾ ॥	ਭੈਰ ੫, ੨੦, ੫ : ੪	੧੧੪੦
ਨਾਦਿ ਸਮਾਇਲੋ ਰੇ ਸਤਿਗੁਰੁ ਭੇਟਿਲੇ ਦੇਵਾ ॥	ਸੋਰ ਨਾਮ, ੧, ੧*: ੧	੬੫੭
ਨਾ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ ॥	ਮਾਰੂ ੧, ਸੋਲਾ ੧੫, ੧ : ੩	੧੦੩੫
ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥	ਸੋਰ ਕਬ, ੩, ੨ : ੨	੬੫੪
ਨਾਦੀ ਬੇਦੀ ਪੜਹਿ ਪੁਰਾਣ ॥	ਬਸੰ ੩, ੪, ੨ : ੨	੧੧੬੯

ਨਾ ਦੁਖੁ ਦੇਖਹਿ ਪੰਥਿ ਕਰਾਰੈ ॥	ਮਾਰੂ ੧, ਸੋਲਾ ੧੨, ੧੪ : ੨	-	੧੦੩੩
ਨਾ ਧਨ ਪੁਛੀ ਨ ਮਤਾ ਪਕਾਇਆ ॥	ਮਾਰੂ ੫, ਸੋਲਾ ੨, ੧੦ : ੨	-	੧੦੭੩
ਨਾਨਕ ਉਆ ਕਾ ਮਨੁ ਸੀਤਲਾਇਆ ॥	ਗਉ ੫, ਬਾਅ, ੨੮ : ੮	-	੨੫੬
ਨਾਨਕ ਉਸੁ ਪੰਡਿਤ ਕਉ ਸਦਾ ਅਦੇਸੁ ॥	ਗਉ ੫, ਸੁਖ ੯, ੪ : ੧੦	-	੨੭੪
ਨਾਨਕ ਉਠੀ ਚਲਿਆ ਸਭਿ ਕੂੜੇ ਤੁਟੇ ਨੇਹ ॥	ਸਿਰੀ ੧, ੬, ੪ : ੩	-	੧੬
ਨਾਨਕ ਉਤਮੁ ਨੀਚੁ ਨ ਕੋਇ ॥	ਜਪੁ ੧, ੩੩ : ੮	-	੭
ਨਾਨਕ ਉਧਰਸਿ ਤਿਸੁ ਜਨ ਕੀ ਧੂਰਿ ॥	ਪ੍ਰਭਾ ੫, ੧੦, ੪ : ੪	-	੧੩੪੦
ਨਾਨਕ ਉਧਰੁ ਕ੍ਰਿਪਾ ਸੁਖ ਸਾਗਰ ॥	ਗਉ ੫, ੧੪੭, ੪ : ੨	-	੧੯੫
ਨਾਨਕ ਉਧਰੇ ਸਾਧਸੰਗਿ ਕਿਰਪਾ ਨਿਧਿ ਮੈ ਦਿਤਨੋ ॥	ਗਉ ੫, ੧੪੮*, ੨ : ੨	-	੨੧੨
ਨਾਨਕ ਉਧਰੇ ਹਰਿ ਗੁਰ ਸਰਣਾਈ ॥	ਸੂਹੀ ੫, ੩੭, ੨ : ੨	-	੭੪੪
ਨਾਨਕ ਉਧਰੇ ਜਪਿ ਹਰੇ ਸਭਹੂ ਕਾ ਸੁਆਮੀ ਰਾਮ ॥	ਬਿਲਾ ੫, ਛੰਤ ੫, ੩ : ੪	-	੮੪੮
ਨਾਨਕ ਉਧਰੇ ਤਿਨ ਕੈ ਸਾਥੇ ॥	ਗਉ ੫, ਸੁਖ ੨੪, ੩ : ੧੦	-	੨੯੫
ਨਾਨਕ ਉਧਰੇ ਨਾਮ ਪੁਨਹਚਾਰ ॥	ਭੈਰ ੫, ੨੫, ੪ : ੩	-	੧੧੪੨
ਨਾਨਕ ਉਧਰੇ ਪ੍ਰਭ ਸਰਣਾਈ ॥	ਧਨਾ ੫, ੫੫, ੫ : ੨	-	੬੮੪
ਨਾਨਕ ਉਧਰੈ ਸਾਧ ਸੁਨਿ ਰਸੈ ॥	ਗਉ ੫, ਸੁਖ ੭, ੬ : ੧੦	-	੨੭੨
ਨਾਨਕ ਉਨ ਸੰਗਿ ਮੋਹਿ ਉਧਾਰੋ ॥	ਗਉ ੫, ਸੁਖ ੧, ੧ : ੧੦	-	੨੬੨
ਨਾਨਕ ਉਨ ਜਨ ਚਰਨ ਪਰਾਤਾ ॥	ਗਉ ੫, ਸੁਖ ੫, ੭ : ੧੦	-	੨੬੯
ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ ॥	ਗਉ ੫, ਬਾਅ, ੩੦ ਸ: ੨	-	੨੫੬
ਨਾਨਕ ਉਬਰੇ ਨਾਮੁ ਜਪਿ ਦਰਿ ਸੁਚੈ ਸਾਬਾਸਿ ॥	ਗਉ ੫, ੧੭੧*, ੪ : ੨	-	੨੧੮
ਨਾਨਕ ਊਨ ਨ ਦੇਖੀਐ ਪੂਰਨ ਤਾ ਕੇ ਕਾਮ ॥	ਗਉ ੫, ਥਿਤੀ, ੧੪ ਸ: ੨	-	੨੯੯
ਨਾਨਕ ਓਇ ਪਰਮੇਸੁਰ ਕੇ ਪਿਆਰੇ ॥	ਗਉ ੫, ਸੁਖ ੧੦, ੮ : ੧੦	-	੨੭੬
ਨਾਨਕ ਓਹੁ ਅਪਰਸੁ ਸਗਲ ਨਿਸਤਾਰੈ ॥	ਗਉ ੫, ਸੁਖ ੯, ੯ ਸ: ੪	-	੨੭੪
ਨਾਨਕ ਓਹੁ ਪੁਰਖੁ ਕਹੀਐ ਜੀਵਨ ਮੁਕਤਿ ॥	ਗਉ ੫, ਸੁਖ ੯, ੭ : ੧੦	-	੨੭੫
ਨਾਨਕ ਓਹੁ ਬੈਸਨੋ ਪਰਮ ਗਤਿ ਪਾਵੈ ॥	ਗਉ ੫, ਸੁਖ ੯, ੨ : ੧੦	-	੨੭੪
ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥	ਦੇਵ ੫, ੩੦, ੨ : ੨	-	੫੩੪
ਨਾਨਕ ਓਟ ਪਕਰੀ ਪ੍ਰਭ ਸੁਆਮੀ ॥	ਗਉ ੫, ੧੦੮*, ੪ : ੨	-	੨੦੧
ਨਾਨਕ ਓਤਿ ਪੋਤਿ ਭਗਵਾਨੁ ॥	ਭੈਰ ੫, ੩੭, ੪ : ੪	-	੧੧੪੬
ਨਾਨਕ ਓਥੈ ਜਾਣੀਅਹਿ ਸਾਹ ਕੇਈ ਪਾਤਿਸਾਹ ॥	ਮਲਾ ੧, ਵਾਰ ੨੧ ਸ, ੧, ੪ : ੫	-	੧੨੮੭
ਨਾਨਕ ਅਉਗਣ ਵੀਸਰੇ ਗੁਰਿ ਰਾਖੇ ਪਤਿ ਤਾਹਿ ॥	ਸਿਰੀ ੧, ੧੫, ੪ : ੩	-	੨੦
ਨਾਨਕ ਅਉਗੁਣ ਜੇਤੜੇ ਤੇਤੇ ਗਲੀ ਜੰਜੀਰ ॥	ਸੋਰ ੧, ੧, ੪ : ੧	-	੫੯੫
ਨਾਨਕ ਅਸਥਿਰੁ ਨਾਮੁ ਰਜਾਇ ॥	ਆਸਾ ੧, ੧੧, ੪ : ੪	-	੩੫੨
ਨਾਨਕ ਅਸੁਨਿ ਮਿਲਹੁ ਪਿਆਰੇ ਸਤਿਗੁਰ ਭਏ ਬਸੀਠਾ ॥	ਤੁਖਾ ੧, ਬਾਰਾ, ੧੧ : ੬	-	੧੧੦੯
ਨਾਨਕ ਅਹਿਨਿਸਿ ਸਦਾ ਭਲੀ ਪਿਰ ਕੈ ਹੇਤਿ ਪਿਆਰਿ ॥	ਮਾਰੂ ੩, ਵਾਰ ੫ ਸ, ੧, ੨ : ੨	-	੧੦੮੮
ਨਾਨਕ ਅਹਿਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ ॥	ਤੁਖਾ ੧, ਬਾਰਾ, ੧੭ : ੬	-	੧੧੧੦
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥	ਸਾਰ ੪, ਵਾਰ ੧੬ ਸ, ੨, ੧ : ੭	-	੧੨੪੩
ਨਾਨਕ ਅਗਨਿ ਮਰੈ ਸਤਿਗੁਰ ਕੈ ਭਾਣੈ ॥	ਰਾਮ ੧, ਸਿਗੋ, ੪੬ : ੬	-	੯੪੩
ਨਾਨਕ ਅਗੈ ਉਤਮ ਸੇਈ ਜਿ ਪਾਪਾਂ ਪੰਦਿ ਨ ਦੇਹੀ ॥	ਸਿਰੀ ੪, ਵਾਰ ੨੦ ਸ, ੧, ੧ : ੪	-	੯੧
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ ॥	ਆਸਾ ੧, ਵਾਰ ੧੭ ਸ, ੧, ੧ : ੪	-	੪੭੨
ਨਾਨਕ ਅਗੈ ਪੁਛ ਨ ਹੋਇ ॥	ਰਾਮ ੩, ਵਾਰ ੧੧ ਸ, ੧, ੨ : ੨੦	-	੯੫੨
ਨਾਨਕ ਅਚਰਜੁ ਅਚਰਜ ਸਿਉ ਮਿਲਿਆ ਕਹਣਾ ਕਛੂ ਨ ਜਾਏ ॥	ਬਿਲਾ ੫, ੫, ੪ : ੪	-	੮੦੩
ਨਾਨਕ ਅਜੁ ਕਲਿ ਆਵਸੀ ਗਾਫਲ ਫਾਹੀ ਪੇਰੁ ॥	ਗੂਜ ੫, ਵਾਰ ੩ ਸ, ੫, ੧ : ੨	-	੫੧੮
ਨਾਨਕ ਅੰਤ ਨ ਜਾਪਨੀ ਹਰਿ ਤਾ ਕੇ ਪਾਰਾਵਾਰ ॥	ਆਸਾ ੧, ਵਾਰ, ੨੩ : ੧	-	੪੭੫
ਨਾਨਕ ਅੰਤਰਿ ਤੇਰੈ ਨਿਧਾਨੁ ਹੈ ਤੂ ਬਾਹਰਿ ਵਸਤੁ ਨ ਭਾਲਿ ॥	ਵਡ ੩, ਛੰਤ ੩, ੨ : ੬	-	੫੬੯
ਨਾਨਕ ਅੰਤਿ ਵਿਗੁਤੇ ਭੋਗ ॥	ਸਾਰ ੪, ਵਾਰ ੧੫ ਸ, ੧, ੧ : ੬	-	੧੨੪੩
ਨਾਨਕ ਅੰਤੁ ਨ ਪਾਈਐ ਬੇਅੰਤ ਗੁਸਾਈ ॥	ਬਿਲਾ ੫, ੬੨, ੪ : ੨	-	੮੧੬
ਨਾਨਕ ਅੰਤੁ ਨ ਪਾਰਾਵਾਰਾ ॥	ਗਉ ੫, ਬਾਅ, ੨ : ੮	-	੨੫੦
ਨਾਨਕ ਅਤੁਲੁ ਸਹਜ ਸੁਖੁ ਪਾਇਆ ਅਨਦਿਨੁ ਜਾਗਤੁ ਰਹੈ ਬਨਵਾਰੀ ॥	ਸੋਰ ੪, ੭, ੪ : ੨	-	੬੦੭

ਨਾਨਕ ਆਪਸ ਕਉ ਆਪਹਿ ਪਹੂਚਾ ॥	ਗਉ ੫, ਸੁਖ ੨੧, ੬ : ੧੦	-	੨੯੧
ਨਾਨਕ ਆਪਨ ਕਟਾਰੀ ਆਪਸ ਕਉ ਲਾਈ ਮਨੁ ਅਪਨਾ ਕੀਨੋ ਫਾਟ ॥	ਸਾਰ ੫, ੧੦੫, ੨ : ੨	-	੧੨੨੪
ਨਾਨਕ ਆਪਨ ਰੂਪ ਆਪ ਹੀ ਉਪਰਜਾ ॥	ਗਉ ੫, ਸੁਖ ੨੧, ੩ : ੧੦	-	੨੯੧
ਨਾਨਕ ਆਪਿ ਓਹਿ ਉਧਰੇ ਸਭ ਕੁਟੰਬ ਤਰੇ ਪਰਵਾਰ ॥	ਸਲੋ ੩, ੪੨ : ੫	-	੧੪੧੮
ਨਾਨਕ ਆਪਿ ਅਨੁਗ੍ਰਹੁ ਕੀਆ ਹਮ ਦਾਸਨਿ ਦਾਸਨਿ ਦਾਸਾ ॥	ਆਸਾ ੪, ਛੰਤ ੯, ੩ : ੬	-	੪੪੩
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥	ਬਿਹਾ ੪, ਵਾਰ ੧੮ ਸ, ੩, ੧ : ੫	-	੫੫੫
ਨਾਨਕ ਆਪਿ ਅਲਿਪਤੁ ਰਹਿਆ ਭਰਪੂਰਿ ॥	ਗਉ ੫, ਸੁਖ ੧੦, ੪ : ੧੦	-	੨੭੬
ਨਾਨਕ ਆਪਿ ਸਦੀਵ ਹੈ ਪੂਰਾ ਜਿਸੁ ਭੰਡਾਰੁ ॥	ਸਾਰ ੪, ਵਾਰ ੪ ਸ, ੨, ੨ : ੫	-	੧੨੩੯
ਨਾਨਕ ਆਪਿ ਸਵਾਰਨਹਾਰਾ ॥	ਗਉ ੫, ਬਾਅ, ੮ : ੮	-	੨੫੧
ਨਾਨਕ ਆਪਿ ਕਰਾਏ ਕਰਤਾ ਜੋ ਤਿਸੁ ਭਾਵੈ ਸਾਈ ਗਲ ਚੰਗੇਰੀ ॥	ਸਾਰ ੪, ਵਾਰ ੩੫ ਸ, ੩, ੨ : ੪	-	੧੨੫੧
ਨਾਨਕ ਆਪਿ ਕਰਾਏ ਕਰੇ ਆਪਿ ਹੁਕਮਿ ਸਵਾਰਣਹਾਰਾ ॥	ਮਾਝ ੧, ਵਾਰ, ੭ : ੮	-	੧੪੧
ਨਾਨਕ ਆਪਿ ਦਇਆਲੁ ਹੋਇ ਨਾਮੇ ਲਿਵ ਲਾਈ ॥	ਸਾਰ ੪, ਵਾਰ, ੪ : ੫	-	੧੨੩੯
ਨਾਨਕ ਆਪਿ ਨਿਹਾਲ ਸਭਿ ਕੁਲੰ ਤਾਰਸੀ ॥	ਸੂਹੀ ੧, ੬, ੧ : ੧੧	-	੭੩੦
ਨਾਨਕ ਆਪਿ ਮਿਲਾਇਅਨੁ ਆਪੇ ਕਿਰਪਾ ਧਾਰਿ ॥	ਬਿਹਾ ੪, ਵਾਰ ੮ ਸ, ੩, ੧ : ੪	-	੫੫੧
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥	ਸਿਰੀ ੩, ੪੯, ੪ : ੩	-	੩੨
ਨਾਨਕ ਆਪਿ ਮਿਲਾਈ ਕਰਤੈ ਨਾਮੁ ਨਵੈ ਨਿਧਿ ਪਾਈ ॥	ਸੂਹੀ ੩, ਛੰਤ ੪, ੪ : ੬	-	੭੭੦
ਨਾਨਕ ਆਪਿ ਮਿਲਾਵਣਹਾਰ ॥	ਗਉ ੫, ਸੁਖ ੧੧, ੫ : ੧੦	-	੨੭੭
ਨਾਨਕ ਆਪੁ ਗਵਾਇ ਮਿਲਣ ਨਹੀ ਭ੍ਰਾਤੇ ॥	ਰਾਮ ੧, ਸਿਗੋ, ੫੪ : ੬	-	੯੪੪
ਨਾਨਕ ਆਪੁ ਛੋਡਿ ਗੁਰ ਮਾਹਿ ਸਮਾਵੈ ॥	ਗੂਜ ੩, ਵਾਰ ੩ ਸ, ੩, ੧ : ੩	-	੫੦੯
ਨਾਨਕ ਆਪੇ ਆਪਿ ਆਪਿ ਖੁਆਈਐ ॥	ਆਸਾ ੪, ੬੫, ੪ : ੧	-	੩੬੯
ਨਾਨਕ ਆਪੇ ਆਪਿ ਵਰਤੈ ਗੁਰਮੁਖਿ ਸੋਝੀ ਪਾਵਣਿਆ ॥	ਮਾਝ ੩, ਅਸ ੭, ੮ : ੩	-	੧੧੩
ਨਾਨਕ ਆਪੇ ਆਪੁ ਪਛਾਣੈ ਗੁਰਮੁਖਿ ਸਹਜਿ ਸਮਾਏ ॥	ਧਨਾ ੧, ਛੰਤ ੩, ੪ : ੬	-	੬੮੯
ਨਾਨਕ ਆਪੈ ਆਪੁ ਪਛਾਣੈ ਗੁਰਮੁਖਿ ਤਤੁ ਬੀਚਾਰੀ ॥	ਤੁਖਾ ੧, ਛੰਤ ੪, ੪ : ੬	-	੧੧੧੨
ਨਾਨਕ ਆਪੇ ਹੀ ਪਤਿ ਰਖਸੀ ਕਾਰਜ ਸਵਾਰੇ ਸੋਇ ॥	ਵਡ ੪, ਵਾਰ ੨ ਸ, ੩, ੧ : ੫	-	੫੮੬
ਨਾਨਕ ਆਪੇ ਕਰੇ ਕਰਾਏ ਨਾਮੇ ਨਾਮਿ ਸਮਾਵਣਿਆ ॥	ਮਾਝ ੩, ਅਸ ੮, ੮ : ੩	-	੧੧੪
ਨਾਨਕ ਆਪੇ ਜੋਗ ਸਜੋਗੀ ਨਦਰਿ ਕਰੇ ਲਿਵ ਲਾਈਐ ॥	ਸੂਹੀ ੧, ਛੰਤ ੩, ੩ : ੬	-	੭੬੫
ਨਾਨਕ ਆਪੇ ਬਖਸਿ ਮਿਲਾਏ ਜੁਗਿ ਜੁਗਿ ਸੋਭਾ ਪਾਇਆ ॥	ਸੂਹੀ ੩, ਛੰਤ ੨, ੪ : ੬	-	੭੬੯
ਨਾਨਕ ਆਪੇ ਮੇਲਿ ਲਏ ਆਪੇ ਬਖਸਣਹਾਰੁ ॥	ਸਾਰ ੪, ਵਾਰ ੩੪ ਸ, ੩, ੧ : ੪	-	੧੨੫੦
ਨਾਨਕ ਆਪੇ ਮੇਲਿ ਲਏ ਜਿਸ ਨੋ ਸਬਦਿ ਲਾਏ ਪਿਆਰੁ ॥	ਗਉ ੪, ਵਾਰ ੨੦ ਸ, ੩, ੩ : ੩	-	੩੧੨
ਨਾਨਕ ਆਪੇ ਵੇਕ ਕੀਤਿਅਨੁ ਨਾਮੇ ਲਇਅਨੁ ਲਾਇ ॥	ਵਡ ੩, ੪, ੪ : ੨	-	੫੫੯
ਨਾਨਕ ਆਪੇ ਵੇਖਿ ਹਰਿ ਬਿਗਸੈ ਗੁਰਮੁਖਿ ਬ੍ਰਹਮ ਬੀਚਾਰੋ ॥	ਸੂਹੀ ੪, ੧੪, ੪ : ੨	-	੭੩੬
ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥	ਧਨਾ ੩, ੭, ੪ : ੪	-	੬੬੬
ਨਾਨਕ ਐਸਾ ਆਗੂ ਜਾਪੈ ॥	ਮਾਝ ੧, ਵਾਰ ੫ ਸ, ੧, ੧ : ੪	-	੧੪੦
ਨਾਨਕ ਐਸਾ ਗੁਰੁ ਬਡਭਾਗੀ ਪਾਈਐ ॥	ਗਉ ੫, ਸੁਖ ੧੮, ੩ : ੧੦	-	੨੮੭
ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ ॥	ਗਉ ੫, ਸੁਖ ੯, ੩ : ੧੦	-	੨੭੪
ਨਾਨਕ ਐਸਾ ਵਿਰਲਾ ਕੋ ਜੋਗੀ ਜਿਸੁ ਘਟਿ ਪਰਗਟੁ ਹੋਇ ॥	ਬਿਹਾ ੪, ਵਾਰ ੨੧ ਸ, ੩, ੨ : ੩	-	੫੫੬
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥	ਬਿਹਾ ੪, ਵਾਰ ੧੭ ਸ, ੩, ੨ : ੫	-	੫੫੫
ਨਾਨਕ ਐਸੇ ਸਤਿਗੁਰ ਕੀ ਕਿਆ ਓਹੁ ਸੇਵਕੁ ਸੇਵਾ ਕਰੇ ਗੁਰ ਆਗੈ ਜੀਉ ਧਰੇਇ ॥	ਗੂਜ ੩, ੧, ੪ : ੧	-	੪੯੦
ਨਾਨਕ ਐਥੈ ਸੁਖੈ ਅੰਦਰਿ ਰਖਸੀ ਅਗੈ ਹਰਿ ਸਿਉ ਕੇਲ ਕਰੇਹੁ ॥	ਬਿਹਾ ੪, ਵਾਰ ੧੫ ਸ, ੩, ੨ : ੬	-	੫੫੪
ਨਾਨਕ ਇਸੁ ਦੇਹੀ ਵਿਚਿ ਨਾਮੁ ਨਿਧਾਨੁ ਹੈ ਪਾਈਐ ਗੁਰ ਕੈ ਹੇਤਿ ਅਪਾਰਿ ॥	ਆਸਾ ੩, ਅਸ ੩੨, ੮ : ੭	-	੪੨੭
ਨਾਨਕ ਇਸੁ ਮਨ ਕੀ ਮਲੁ ਇਉ ਉਤਰੈ ਹਉਮੈ ਸਬਦਿ ਜਲਾਇ ॥	ਸੋਰ ੪, ਵਾਰ ੨੧ ਸ, ੩, ੨ : ੪	-	੬੫੦
ਨਾਨਕ ਇਹ ਗੁਣਿ ਨਾਮੁ ਸੁਖਮਨੀ ॥	ਗਉ ੫, ਸੁਖ ੨੪, ੮ : ੧੦	-	੨੯੬
ਨਾਨਕ ਇਹ ਬਿਧਿ ਹਰਿ ਭਜਉ ਇਕ ਮਨਿ ਹੁਇ ਇਕਿ ਚਿਤਿ ॥	ਸਲੋ ੯, ੪੫ : ੨	-	੧੪੨੮
ਨਾਨਕ ਇਹ ਬਿਧਿ ਛੁਟੀਐ ਨਦਰਿ ਤੇਰੀ ਸੁਖੁ ਹੋਇ ॥	ਸੂਹੀ ੩, ਵਾਰ ੧੫ ਸ, ੧, ੧ : ੫	-	੭੯੦
ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥	ਗਉ ੫, ਸੁਖ ੮, ੮ ਸ: ੩	-	੨੭੨

ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥	ਬਿਲਾ ੪, ਵਾਰ, ੧੩ : ੫ -	੮੫੫
ਨਾਨਕ ਇਹੁ ਸੰਜਮੁ ਪ੍ਰਭ ਕਿਰਪਾ ਪਾਈਐ ॥	ਗਉ ੫, ਥਿਤੀ, ੧੦ : ੮ -	੨੯੯
ਨਾਨਕ ਇਹੁ ਜਗਤੁ ਸਭੁ ਜਲੁ ਹੈ ਜਲ ਹੀ ਤੇ ਸਭ ਕੋਇ ॥	ਮਲਾ ੧, ਵਾਰ ੧੧ ਸ, ੩, ੨ : ੪ -	੧੨੮੩
ਨਾਨਕ ਇਹੁ ਜੀਉ ਮਛੁਲੀ ਝੀਵਰੁ ਤ੍ਰਿਸਨਾ ਕਾਲੁ ॥	ਰਾਮ ੩, ਵਾਰ ੧੮ ਸ, ੧, ੨ : ੧ -	੯੫੫
ਨਾਨਕ ਇਹੁ ਤਨੁ ਜਾਲਿ ਜਿਨਿ ਜਲਿਐ ਨਾਮੁ ਵਿਸਾਰਿਆ ॥	ਸੂਹੀ ੩, ਵਾਰ ੧੧ ਸ, ੧, ੧ : ੧ -	੭੮੯
ਨਾਨਕ ਇਹੁ ਤਨੁ ਬਿਰਖੁ ਰਾਮ ਨਾਮੁ ਫਲੁ ਪਾਏ ਸੋਇ ॥	ਬਸੰ ੩, ੧੫, ੪ : ੨ -	੧੧੭੬
ਨਾਨਕ ਇਹੁ ਭੋਜਨੁ ਸਚੁ ਹੈ ਸਚੁ ਨਾਮੁ ਆਧਾਰੁ ॥	ਬਿਹਾ ੪, ਵਾਰ ੧੨ ਸ, ਮਰ, ੨ : ੫ -	੫੫੩
ਨਾਨਕ ਇਹੁ ਮਨੁ ਮਾਰਿ ਮਿਲੁ ਭੀ ਫਿਰਿ ਦੁਖੁ ਨ ਹੋਇ ॥	ਸਿਰੀ ੧, ੧੮, ੫ : ੩ -	੨੧
ਨਾਨਕ ਇਹੁ ਮਰਤਬਾ ਤਿਸ ਨੋ ਦੇਇ ਜਿਸ ਨੋ ਕਿਰਪਾ ਕਰੇ ਰਜਾਇ ॥	ਬਿਹਾ ੪, ਵਾਰ ੧੯ ਸ, ੩, ੨ : ੫ -	੫੫੬
ਨਾਨਕ ਇਕਸੁ ਬਿਨੁ ਮੈ ਅਵਰੁ ਨ ਜਾਣਾ ਸਭਨਾ ਦੀਵਾਨੁ ਦਇਆਲਾ ॥	ਵਡ ੩, ੫, ੫ : ੨ -	੫੫੯
ਨਾਨਕ ਇਕਿ ਦਰਸਨੁ ਦੇਖਿ ਮਰਿ ਮਿਲੇ ਸਤਿਗੁਰ ਹੇਤਿ ਪਿਆਰਿ ॥	ਵਡ ੪, ਵਾਰ ੨੧ ਸ, ੩, ੧ : ੫ -	੫੯੪
ਨਾਨਕ ਇਕੁ ਆਰਾਧੇ ਸੰਤਨ ਰੇਣਾਰੁ ॥	ਰਾਮ ੫, ਵਾਰ ੧੦ ਸ, ੫, ੧ : ੮ -	੯੬੨
ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥	ਫੁਨ ੫, ੧੫ : ੪ -	੧੩੬੩
ਨਾਨਕ ਇਨ ਕੈ ਕਛੂ ਨ ਹਾਥ ॥	ਗਉ ੫, ਸੁਖ ੬, ੮ : ੧੦ -	੨੭੧
ਨਾਨਕ ਈਸਰਿ ਜਗਨਾਥਿ ਉਚਹਦੀ ਵੈਣੁ ਵਿਰਿਕਿਓਨੁ ॥	ਰਾਮ ਬਸ, ਵਾਰ, ੪ : ੨ -	੯੬੭
ਨਾਨਕ ਈਹਾ ਸੁਖੁ ਆਗੈ ਮੁਖ ਊਜਲ ਸੰਗਿ ਸੰਤਨ ਕੈ ਪਾਈਐ ॥	ਜੈਤ ੫, ੧, ੪ : ੨ -	੭੦੦
ਨਾਨਕ ਈਹਾ ਮੁਕਤੁ ਆਗੈ ਸੁਖੁ ਪਾਵੈ ॥	ਗਉ ੫, ਸੁਖ ੧੨, ੧ : ੧੦ -	੨੭੮
ਨਾਨਕ ਏਹੁ ਪਟੰਤਰਾ ਤਿਤੁ ਦੀਬਾਣਿ ਗਇਆਹ ॥	ਸੂਹੀ ੩, ਵਾਰ ੮ ਸ, ੨, ੧ : ੨ -	੭੮੮
ਨਾਨਕੁ ਏਕ ਕਹੈ ਅਰਦਾਸਿ ॥	ਸਿਰੀ ੧, ੩੧, ੩ : ੩ -	੨੫
ਨਾਨਕ ਏਕ ਜੋਤਿ ਦੁਇ ਮੂਰਤੀ ਸਬਦਿ ਮਿਲਾਵਾ ਹੋਇ ॥	ਸਿਰੀ ੩, ੪੪, ੪ : ੩ -	੩੦
ਨਾਨਕ ਏਕੀ ਬਾਹਰਾ ਦੂਜਾ ਦਾਤਾ ਨਾਹਿ ॥	ਸਾਰ ੪, ਵਾਰ ੪ ਸ, ੨, ੨ : ੨ -	੧੨੩੯
ਨਾਨਕ ਏਕੀ ਬਾਹਰਾ ਦੂਜਾ ਨਾਹੀ ਕੋਇ ॥	ਵਡ ੧, ੨, ੪ : ੧ -	੫੫੭
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥	ਆਸਾ ੧, ਵਾਰ, ੨੪ : ੪ -	੪੭੫
ਨਾਨਕ ਏਕੁ ਛੋਡਿ ਦੂਜੈ ਲਗੈ ਸਾ ਜਿਹਵਾ ਜਲਿ ਜਾਉ ॥	ਗੂਜ ੩, ਵਾਰ ੧੯ ਸ, ੩, ੨ : ੨ -	੫੧੬
ਨਾਨਕ ਏਕੋ ਦਰੁ ਦੀਬਾਣੁ ॥	ਆਸਾ ੧, ੨੧, ੫ : ੩ -	੩੫੫
ਨਾਨਕ ਏਕੋ ਨਦਰੀ ਆਇਆ ਜਹ ਦੇਖਾ ਤਹ ਸੋਇ ॥	ਰਾਮ ੩, ਵਾਰ ੧ ਸ, ੩, ੩ : ੪ -	੯੪੭
ਨਾਨਕ ਏਕੋ ਨਾਮੁ ਵਰਤੈ ਮਨ ਅੰਤਰਿ ਗੁਰ ਪਰਸਾਦੀ ਪਾਵਣਿਆ ॥	ਮਾਝ ੩, ਅਸ ੧੮, ੮ : ੩ -	੧੨੦
ਨਾਨਕ ਏਕੋ ਪਸਰਿਆ ਦੂਜਾ ਕਹ ਦ੍ਰਿਸਟਾਰ ॥	ਗਉ ੫, ਸੁਖ ੨੨, ੨੨ ਸ: ੨ -	੨੯੨
ਨਾਨਕ ਏਕੋ ਰਵਿ ਰਹਿਆ ਦੂਸਰ ਹੋਆ ਨ ਹੋਗੁ ॥	ਗਉ ੫, ਬਾਅ, ੧ ਸ: ੧	੨੫੦
ਨਾਨਕ ਏਕੋ ਰਵਿ ਰਹਿਆ ਦੂਜਾ ਅਵਰੁ ਨ ਕੋਇ ॥	ਸਿਰੀ ੧, ਅਸ ੬, ੮ : ੩ -	੫੭
ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ ॥	ਬਿਹਾ ੪, ਵਾਰ ੧੯ ਸ, ੩, ੧ : ੪ -	੫੫੬
ਨਾਨਕ ਏਵ ਨ ਜਾਪਈ ਕਰਤਾ ਕੇਤੀ ਦੇਇ ਸਜਾਇ ॥	ਗੂਜ ੩, ਵਾਰ ੨ ਸ, ੩, ੧ : ੬ -	੫੦੯
ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥	ਸੋਰ ੪, ਵਾਰ ੧੬ ਸ, ੧, ੨ : ੩ -	੬੪੮
ਨਾਨਕ ਏਵ ਨ ਜਾਪਈ ਕੋਈ ਖਾਇ ਨਿਦਾਨਿ ॥	ਬਿਲਾ ੪, ਵਾਰ ੧੧ ਸ, ੧, ੧ : ੨ -	੮੫੪
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥	ਮਾਝ ੧, ਵਾਰ ੨੨ ਸ, ੨, ੧ : ੬ -	੧੪੮
ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ ॥	ਜਪੁ ੧, ੪ : ੭ -	੨
ਨਾਨਕ ਏਵੈ ਜਾਣੀਐ ਸਭੁ ਕਿਛੁ ਤਿਸੈ ਰਜਾਇ ॥	ਮਾਰੂ ੩, ਵਾਰ ੧੬ ਸ, ੩, ੨ : ੩ -	੧੦੯੧
ਨਾਨਕ ਏਵੈ ਜਾਣੀਐ ਜੀਵੈ ਦੇਵਣਹਾਰੁ ॥	ਸਾਰ ੪, ਵਾਰ ੧੨ ਸ, ੧, ੨ : ੫	੧੨੪੨
ਨਾਨਕ ਏਵੈ ਜਾਣੀਐ ਤਿਤੁ ਮੁਖਿ ਥੁਕਾ ਪਾਹਿ ॥	ਆਸਾ ੧, ਵਾਰ ੧੯ ਸ, ੧, ੧ : ੯ -	੪੭੩
ਨਾਨਕ ਸੰਸਾਰ ਸਾਗਰ ਤਾਰਣਹ ॥	ਗਾਥਾ ੫, ੧੪ : ੪ -	੧੩੬੧
ਨਾਨਕ ਸਹਜਿ ਸਮਾਇਓ ਰੇ ਮਨਾ ॥	ਆਸਾ ੫, ੧੫੮, ੨ : ੬ -	੪੦੯
ਨਾਨਕ ਸਹਜਿ ਸਮਾਇਅਨੁ ਹਰਿ ਆਪਣੀ ਕ੍ਰਿਪਾ ਕਰੇ ॥	ਸਿਰੀ ੪, ਵਾਰ ੧੯ ਸ, ੩, ੨ : ੪ -	੯੦
ਨਾਨਕ ਸਹਜਿ ਭਾਇ ਗੁਣ ਗਾਇ ॥	ਧਨਾ ੧, ਅਸ ੨, ੮ : ੪ -	੬੮੬
ਨਾਨਕ ਸਹਜਿ ਮਿਲੇ ਜਗਜੀਵਨ ਸਤਿਗੁਰ ਬੂਝ ਬੁਝਾਈਐ ॥	ਆਸਾ ੧, ਛੰਤ ੨, ੨ : ੬ -	੪੩੬
ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥	ਗੂਜ ੧, ੨, ੪ : ੨ -	੪੮੯
ਨਾਨਕ ਸਹਜਿ ਮਿਲੈ ਜਗਜੀਵਨੁ ਗੁਰ ਸਬਦੀ ਪਤਿ ਪਾਇਦਾ ॥	ਮਾਰੂ ੧, ਸੋਲਾ ੧੬, ੧੬ : ੩ -	੧੦੩੨

ਨਾਨਕ ਸਹਜੇ ਸਚੁ ਵਾਪਾਰਾ ॥	ਰਾਮ ੧, ਸਿਗੋ. ੩੯ : ੬	੯੪੨
ਨਾਨਕ ਸਹਜੇ ਸਾਚਿ ਸਮਾਏ ॥	ਗਉ ੩, ਅਸ ੭, ੮ : ੪	੨੩੨
ਨਾਨਕ ਸਹਜੇ ਸੁਖੁ ਹੋਇ ਅੰਦਰਹੁ ਭ੍ਰਮੁ ਭਉ ਭਾਗੈ ॥	ਬਿਲਾ ੪, ਵਾਰ ੭ ਸ, ੩, ੧ : ੪	੮੫੧
ਨਾਨਕ ਸਹਜੇ ਸੇਵਹਿ ਗੁਰੁ ਅਪਣਾ ਸੇ ਪੂਰੇ ਵਡਭਾਗੇ ॥	ਵਡ ੩, ਛੰਤ ੩, ੪ : ੬	੫੬੯
ਨਾਨਕ ਸਹਜੇ ਹਰਿ ਵਰੁ ਪਾਇਆ ਸਾ ਧਨ ਨਉ ਨਿਧਿ ਪਾਈ ॥	ਗਉ ੩, ਛੰਤ ੩, ੪ : ੬	੨੪੫
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥	ਸਿਰੀ ੩, ੫੦, ੪ : ੩	੩੩
ਨਾਨਕ ਸਹਜੇ ਨਾਮਿ ਸਮਾਇਆ ॥	ਬਸੰ ੩, ੭, ੪ : ੪	੧੧੭੪
ਨਾਨਕ ਸਹਜੇ ਮਿਲਿ ਰਹੇ ਹਰਿ ਨਾਮਿ ਸਮਾਇਆ ॥	ਸਾਰ ੪, ਵਾਰ, ੨ : ੫	੧੨੩੮
ਨਾਨਕ ਸਹਜੇ ਮਿਲਿ ਰਹੇ ਹਰਿ ਪਾਇਆ ਪਰਮਾਨੰਦੁ ॥	ਸਲੋ ੩, ੨੫ : ੪	੧੪੧੫
ਨਾਨਕ ਸਹਜੇ ਮਿਲਿ ਰਹੇ ਨਾਮੁ ਵਡਿਆਈ ਦੇਇ ॥	ਬਿਲਾ ੪, ਵਾਰ ੪ ਸ, ੩, ੨ : ੪	੮੫੦
ਨਾਨਕ ਸਹਜੇ ਮਿਲਿ ਰਹੈ ਕਰਮਿ ਪਰਾਪਤਿ ਹੋਇ ॥	ਰਾਮ ੩, ਵਾਰ ੩ ਸ, ੩, ੨ : ੬	੯੪੮
ਨਾਨਕ ਸਹ ਪਕਰੀ ਸੰਤਨ ਕੀ ਰਿਦੈ ਭਏ ਮਗਨ ਚਰਨਾਰਾ ॥	ਸੋਰ ੫, ੧੫, ੪ : ੨	੬੧੩
ਨਾਨਕ ਸਹ ਪ੍ਰੀਤਿ ਨ ਜਾਇਸੀ ਜੋ ਧੁਰਿ ਛੋਡੀ ਸਚੈ ਪਾਇ ॥	ਸਿਰੀ ੪, ਵਾਰ ੫ ਸ, ੩, ੧ : ੪	੮੪
ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ ॥	ਸਾਰ ੪, ਵਾਰ, ੧੬ : ੫	੧੨੪੪
ਨਾਨਕ ਸਗਲ ਸ੍ਰਿਸਟਿ ਕਾ ਜੇਤਾ ॥	ਗਉ ੫, ਸੁਖ ੨੨, ੧ : ੧੦	੨੯੨
ਨਾਨਕ ਸਗਲੇ ਦੋਖ ਉਤਾਰਿਅਨੁ ਪ੍ਰਭੁ ਪਾਰਬ੍ਰਹਮ ਬਖਸਿੰਦੁ ॥	ਸਿਰੀ ੫, ੮੨, ੪ : ੩	੪੬
ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ ॥	ਗਉ ੧, ਛੰਤ ੨, ੩ : ੬	੨੪੩
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥	ਮਾਝ ੧, ਵਾਰ, ੮ : ੮	੧੪੧
ਨਾਨਕ ਸਚਾ ਆਪਿ ਹੈ ਆਪੇ ਨਦਰਿ ਕਰੇਇ ॥	ਗਉ ੪, ਵਾਰ ੨੦ ਸ, ੩, ੧ : ੮	੩੧੧
ਨਾਨਕ ਸਚਾ ਏਕੁ ਹੈ ਅਉਰੁ ਨ ਸਚਾ ਭਾਲਿ ॥	ਸਾਰ ੪, ਵਾਰ ੧੪ ਸ, ੧, ੨ : ੪	੧੨੪੩
ਨਾਨਕ ਸਚਾ ਏਕੁ ਹੈ ਦੁਹੁ ਵਿਚਿ ਹੈ ਸੰਸਾਰੁ ॥	ਰਾਮ ੩, ਵਾਰ ੮ ਸ, ੩, ੨ : ੯	੯੫੦
ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥	ਸਲੋ ੩, ੭ : ੨	੧੪੧੩
ਨਾਨਕ ਸਚਾ ਸਚਿ ਨਾਇ ਸਚੁ ਸਭਾ ਦੀਬਾਨੁ ॥	ਸਾਰ ੪, ਵਾਰ ੯ ਸ, ੧, ੨ : ੮	੧੨੪੧
ਨਾਨਕ ਸਚਾ ਸਚੀ ਨਾਂਈ ਸਚੁ ਪਵੈ ਧੁਰਿ ਲੇਖੈ ॥	ਸਾਰ ੪, ਵਾਰ ੧੩ ਸ, ੧, ੨ : ੪	੧੨੪੨
ਨਾਨਕ ਸਚਾ ਸਚੁ ਹੈ ਬੁਝਿ ਸਚੁ ਸਮਾਣੀ ॥	ਗਉ ੪, ਵਾਰ, ੫ : ੫	੩੦੨
ਨਾਨਕ ਸਚਾ ਸਬਦੁ ਸਲਾਹਿ ਸਚੁ ਪਛਾਣੀਐ ॥	ਮਲਾ ੧, ਵਾਰ, ੪ : ੮	੧੨੮੦
ਨਾਨਕ ਸਚਾ ਸੋਹਿਲਾ ਸਚੀ ਸਚੁ ਬਾਣੀ ਸਬਦੇ ਹੀ ਸੁਖੁ ਹੋਈ ॥	ਸੂਹੀ ੩, ਛੰਤ ੫, ੪ : ੬	੭੭੧
ਨਾਨਕ ਸਚਾ ਪਾਤਿਸਾਹੁ ਆਪੇ ਲਏ ਮਿਲਾਇ ॥	ਸਿਰੀ ੧, ੧੦, ੪ : ੩	੧੮
ਨਾਨਕ ਸਚਾ ਪਾਤਿਸਾਹੁ ਪੂਛਿ ਨ ਕਰੇ ਬੀਚਾਰੁ ॥	ਸਿਰੀ ੧, ੭, ੪ : ੩	੧੭
ਨਾਨਕ ਸਚਾ ਮੰਨਿ ਲੈ ਸਚੁ ਕਰਣੀ ਸਚੁ ਰੀਤਿ ॥	ਮਾਰੂ ੩, ਵਾਰ ੧ ਸ, ੪, ੨ : ੩	੧੦੮੭
ਨਾਨਕ ਸਚਿ ਸਮਾਵੈ ਸੋਇ ॥	ਸਿਰੀ ੪, ਵਾਰ ੧੪ ਸ, ੩, ੨ : ੬	੮੮
ਨਾਨਕ ਸਚਿ ਸਮਾਵੈ ਸੋਇ ॥	ਆਸਾ ੩, ੪੯, ੪ : ੪	੩੬੪
ਨਾਨਕ ਸਚਿ ਨਾਮਿ ਨਿਸਤਾਰਾ ਕੋ ਗੁਰ ਪਰਸਾਦਿ ਅਘੁਲੈ ॥	ਪ੍ਰਭਾ ੧, ਅਸ ੪, ੮ : ੨	੧੩੪੪
ਨਾਨਕ ਸਚਿ ਨਾਮਿ ਵਡਿਆਈ ਪੂਰਬਿ ਲਿਖਿਆ ਪਾਏ ॥	ਗਉ ੩, ਛੰਤ ੫, ੧ : ੬	੨੪੬
ਨਾਨਕ ਸਚਿ ਮਿਲੀ ਸੋਹਾਗਣਿ ਗੁਰ ਕੈ ਹੇਤਿ ਅਪਾਰੇ ॥	ਗਉ ੩, ਛੰਤ ੩, ੨ : ੬	੨੪੫
ਨਾਨਕ ਸਚਿ ਰਤੇ ਸੇ ਨ ਵਿਛੁੜਹਿ ਸਤਿਗੁਰੁ ਸੇਵਿ ਸਮਾਹਿ ॥	ਵਡ ੪, ਵਾਰ ੨ ਸ, ੩, ੨ : ੩	੫੮੬
ਨਾਨਕ ਸਚੀ ਪਤਿ ਸਚਾ ਪਾਤਿਸਾਹੁ ॥	ਰਾਮ ੧, ਓਅੰ, ੧੩ : ੮	੯੩੧
ਨਾਨਕ ਸਚੀ ਰੀਤਿ ਸਾਂਈ ਸੇਤੀ ਰਤਿਆ ॥	ਜੈਤ ੫, ਵਾਰ ੪ ਸ, ੫, ੨ : ੨	੭੦੬
ਨਾਨਕ ਸਚੁ ਸਦਾ ਸਚਿਆਰੁ ਸਚਿ ਸਮਾਈਐ ॥	ਮਾਝ ੧, ਵਾਰ, ੧੫ : ੮	੧੪੫
ਨਾਨਕ ਸਚੁ ਸਲਾਹਿ ਲਿਖਿਆ ਪਾਇਆ ॥	ਮਲਾ ੧, ਵਾਰ, ੧੮ : ੮	੧੨੮੬
ਨਾਨਕ ਸਚੁ ਸਲਾਹੀਐ ਧੰਨੁ ਸਵਾਰਣਹਾਰੁ ॥	ਸੋਰ ੪, ਵਾਰ ੧੦ ਸ, ੩, ੨ : ੬	੬੪੬
ਨਾਨਕ ਸਚੁ ਸਵਾਰਣਹਾਰਾ ॥	ਆਸਾ ੧, ਸੋਦ ੨, ੪ : ੪	੯
ਨਾਨਕ ਸਚੁ ਸਵਾਰਣਹਾਰਾ ॥	ਆਸਾ ੧, ੧, ੪ : ੪	੩੪੯
ਨਾਨਕ ਸਚੁ ਸਾਲਾਹਿ ਪੂਰਾ ਪਾਇਆ ॥	ਮਾਝ ੧, ਵਾਰ, ੨੭ : ੮	੧੫੦
ਨਾਨਕ ਸਚੁ ਸੁਚਿ ਪਾਈਐ ਤਿਹ ਸੰਤਨ ਕੈ ਪਾਸਿ ॥	ਗਉ ੫, ਬਾਅ, ੩ ਸ: ੨	੨੫੦
ਨਾਨਕ ਸਚੁ ਕਹੈ ਬੇਨੰਤੀ ਸਚੁ ਮਿਲੈ ਗੁਣ ਗਾਵਣਿਆ ॥	ਮਾਝ ੧, ਅਸ ੧, ੮ : ੩	੧੦੯
ਨਾਨਕ ਸਚੁ ਖਰਾ ਸਾਲਾਹਿ ਪਤਿ ਸਿਉ ਜਾਈਐ ॥	ਮਾਝ ੧, ਵਾਰ, ੧੪ : ੮	੧੪੪

ਨਾਨਕ ਸਾਚੇ ਸਾਚਿ ਸਮਾਇ ॥	ਮਲਾ ੩, ਅਸ ੩, ੮ : ੪	-	੧੨੭੮
ਨਾਨਕ ਸਾਚੇ ਸਾਚਿ ਸਮਾਵਾ ॥	ਗਉ ੩, ੨੨, ੪ : ੪	-	੧੫੮
ਨਾਨਕ ਸਾਚੇ ਸਾਚਿ ਸਮਾਵੈ ॥	ਰਾਮ ੧, ਅਸ ੪, ੯ : ੪	-	੯੦੫
ਨਾਨਕ ਸਾਚੇ ਕਉ ਸਚੁ ਜਾਣੁ ॥	ਸਿਰੀ ੧, ੫, ੧*: ੧	-	੧੫
ਨਾਨਕ ਸਾਚੇ ਕੇ ਸਿਫਤਿ ਭੰਡਾਰ ॥	ਬਸੰ ੧, ੩, ੪ : ੪	-	੧੧੬੯
ਨਾਨਕ ਸਾਚੇ ਭਾਵੈ ਸਾਚਾ ॥	ਰਾਮ ੧, ਸਿਗੋ, ੧੬ : ੪	-	੯੩੯
ਨਾਨਕ ਸਾਚੈ ਸਾਚਿ ਸਮਾਇ ॥	ਰਾਮ ੫, ੫੨, ੪ : ੪	-	੮੯੯
ਨਾਨਕ ਸਾਜਨ ਕਉ ਬਲਿ ਜਾਈਐ ਸਾਚਿ ਮਿਲੇ ਘਰਿ ਆਏ ॥	ਸੂਹੀ ੧, ਛੰਤ ੩, ੧ : ੬	-	੭੬੫
ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥	ਬਸੰ ੪, ੩, ੪ : ੨	-	੧੧੭੮
ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥	ਗਉ ੫, ਸੁਖ ੭, ੧ : ੧੦	-	੨੭੧
ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥	ਗਉ ੫, ਸੁਖ ੭, ੫ : ੧੦	-	੨੭੨
ਨਾਨਕ ਸਾ ਧਨ ਤਾ ਪਿਰੁ ਰਾਵੇ ਜਾ ਤਿਸ ਕੈ ਮਨਿ ਭਾਣੀ ॥	ਗਉ ੧, ਛੰਤ ੨, ੨ : ੬	-	੨੪੩
ਨਾਨਕ ਸਾ ਧਨ ਨਾਹ ਪਿਆਰੀ ਅਭ ਭਗਤੀ ਪਿਰ ਆਗੈ ॥	ਤੁਖਾ ੧, ਬਾਰਾ, ੧੪ : ੬	-	੧੧੦੯
ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੋ ਆਪਿ ਮਿਲਾਏ ॥	ਗਉ ੩, ਛੰਤ ੧, ੧ : ੬	-	੨੪੩
ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ ॥	ਵਡ ੩, ਅਲਾ ੨, ੪ : ੫	-	੫੮੪
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪਿਰ ਨੀਦ ਨ ਆਵਏ ॥	ਗਉ ੧, ਛੰਤ ੧, ੧ : ੬	-	੨੪੨
ਨਾਨਕ ਸਾ ਧਨ ਮਿਲੈ ਮਿਲਾਈ ਬਿਨੁ ਪ੍ਰੀਤਮ ਦੁਖੁ ਪਾਏ ॥	ਗਉ ੧, ਛੰਤ ੨, ੧ : ੬	-	੨੪੩
ਨਾਨਕ ਸਾ ਧਨ ਮੇਲਿ ਲਈ ਪਿਰਿ ਆਪੇ ਸਾਚੈ ਸਾਹਿ ਸਵਾਰੀ ॥	ਵਡ ੩, ਛੰਤ ੧, ੧ : ੬	-	੫੬੭
ਨਾਨਕ ਸਾ ਧਨ ਰਾਵੀਐ ਰਾਵੇ ਰਾਵਣਹਾਰੁ ॥	ਸੂਹੀ ੩, ਵਾਰ ੫ ਸ, ੩, ੨ : ੪	-	੭੮੭
ਨਾਨਕ ਸਾਧ ਪੂਰਨ ਭਗਵਾਨ ॥	ਗਉ ੫, ਬਾਅ, ੪ : ੮	-	੨੫੧
ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥	ਗਉ ੫, ਸੁਖ ੭, ੮ : ੧੦	-	੨੭੨
ਨਾਨਕ ਸਾਧ ਪ੍ਰਭੂ ਬਨਿ ਆਈ ॥	ਗਉ ੫, ਸੁਖ ੭, ੩ : ੧੦	-	੨੭੧
ਨਾਨਕ ਸਾਧ ਭੇਟੇ ਸੰਜੋਗ ॥	ਗਉ ੫, ਸੁਖ ੭, ੭ : ੧੦	-	੨੭੨
ਨਾਨਕ ਸਾਧੂ ਸੰਗਿ ਸਮਾਏ ॥	ਭੈਰ ੫, ੩੬, ੪ : ੪	-	੧੧੪੬
ਨਾਨਕ ਸਾਧੂ ਸੰਗਿ ਜਨਮੁ ਮਰਣੁ ਸਵਾਰਿਆ ॥	ਬਿਲਾ ੪, ਵਾਰ, ੧੧ : ੫	-	੮੫੪
ਨਾਨਕ ਸਾਧੂ ਸੰਗਿ ਜਾਗੇ ਗਿਆਨ ਰੰਗਿ ॥	ਆਸਾ ੫, ੩੯, ੪ : ੧	-	੩੮੦
ਨਾਨਕ ਸਾਧੂ ਕੈ ਕੁਰਬਾਨ ॥	ਗਉ ੫, ਸੁਖ ੭, ੪ : ੧੦	-	੨੭੧
ਨਾਨਕ ਸਾਧੂ ਦੇਖਿ ਮਨੁ ਰਾਤਾ ॥	ਵਡ ੫, ੩, ੪ : ੨	-	੫੬੩
ਨਾਨਕ ਸਾਰਿੰਗ ਜਿਉ ਪਿਆਸੇ ਕਿਉ ਮਿਲੀਐ ਪ੍ਰਭ ਦਾਤੇ ॥	ਗਉ ੫, ਛੰਤ ੧, ੧ : ੬	-	੨੪੭
ਨਾਨਕ ਸਾਵਣਿ ਜੇ ਵਸੈ ਚਹੁ ਓਮਾਹਾ ਹੋਇ ॥	ਮਲਾ ੧, ਵਾਰ ੨ ਸ, ੧, ੧ : ੧	-	੧੨੭੯
ਨਾਨਕ ਸਾਵਣਿ ਜੇ ਵਸੈ ਚਹੁ ਵੇਛੋੜਾ ਹੋਇ ॥	ਮਲਾ ੧, ਵਾਰ ੨ ਸ, ੧, ੨ : ੧	-	੧੨੭੯
ਨਾਨਕ ਸਾ ਵੇਲੜੀ ਪਰਵਾਣੁ ਜਿਤੁ ਮਿਲੰਦੜੋ ਮਾ ਪਿਰੀ ॥	ਜੈਤ ੫, ਵਾਰ ੧੫ ਸ, ੫, ੨ : ੨	-	੭੦੯
ਨਾਨਕ ਸਿਖ ਸੰਤ ਸਮਝਾਈ ਹਰਿ ਪ੍ਰੇਮ ਭਗਤਿ ਮਨੁ ਲੀਨਾ ॥	ਸਿਰੀ ੫, ਛੰਤ ੨, ੫ : ੬	-	੮੦
ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥	ਮਾਰੂ ੫, ਵਾਰ ੭ ਸ, ੫, ੧ : ੨	-	੧੦੯੬
ਨਾਨਕ ਸਿਫਤਿ ਸਲਾਹ ਕਰਿ ਪ੍ਰਭ ਕਾ ਜੈਕਾਰੁ ॥	ਸਾਰ ੪, ਵਾਰ, ੫, ੩੫ : ੫	-	੧੨੫੧
ਨਾਨਕ ਸਿਫਤੀ ਰਤਿਆ ਮਨੁ ਤਨੁ ਹਰਿਆ ਹੋਇ ॥	ਸਾਰ ੪, ਵਾਰ ੮ ਸ, ੧, ੧ : ੫	-	੧੨੪੦
ਨਾਨਕ ਸਿਮਰਨੁ ਪੂਰੇ ਭਾਗਿ ॥	ਗਉ ੫, ਸੁਖ ੧, ੬ : ੧੦	-	੨੬੩
ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ ॥	ਬਸੰ ੫, ਵਾਰ, ੧ : ੫	-	੧੧੯੩
ਨਾਨਕ ਸਿਮਰੈ ਨਾਮੁ ਨਿਧਾਨੁ ॥	ਗਉ ੫, ੧੩੫, ੪ : ੨	-	੧੯੩
ਨਾਨਕ ਸਿਰਖੁਥੇ ਸੈਤਾਨੀ ਏਨਾ ਗਲ ਨ ਭਾਣੀ ॥	ਮਾਝ ੧, ਵਾਰ ੨੬ ਸ, ੧, ੧ : ੧੮	-	੧੫੦
ਨਾਨਕ ਸਿਰੁ ਦੇ ਛੁਟੀਐ ਮਨਿ ਤਨਿ ਸਾਚਾ ਸੋਇ ॥	ਮਾਰੂ ੧, ੧੦, ੪ : ੪	-	੯੯੨
ਨਾਨਕ ਸਿਰੁ ਦੇ ਛੁਟੀਐ ਦਰਗਹ ਪਤਿ ਪਾਏ ॥	ਆਸਾ ੧, ਅਸ ੧੮, ੮ : ੨	-	੪੨੧
ਨਾਨਕ ਸੁਆਮੀ ਗਰਿ ਮਿਲੇ ਹਉ ਗੁਰ ਮਨਾਵਉਗੀ ॥	ਸਾਰ ੫, ੧੩੬, ੨ : ੨	-	੧੨੩੦
ਨਾਨਕ ਸੁਖ ਅਨਦ ਭਏ ਪ੍ਰਭ ਕੀ ਮੰਨਿ ਰਜਾਇ ॥	ਸਲੋ ੫, ੭ : ੬	-	੧੪੨੫
ਨਾਨਕ ਸੁਖਦਾਤਾ ਸਦਾ ਸਲਾਹਿਹੁ ਰਸਨਾ ਰਾਮੁ ਰਵੀਜੈ ॥	ਸਾਰ ੪, ਵਾਰ ੨੪ ਸ, ੩, ੨ : ੪	-	੧੨੪੬
ਨਾਨਕ ਸੁਖਦਾਤਾ ਸੇਵਿਆ ਆਪੇ ਪਰਖਣਹਾਰੁ ॥	ਬਿਹਾ ੪, ਵਾਰ ੨ ਸ, ੩, ੨ : ੪	-	੫੪੯
ਨਾਨਕ ਸੁਖਿ ਸਹਜਿ ਸਮੀਜੈ ॥	ਰਾਮ ੫, ੪੧, ੪ : ੪	-	੮੯੫

ਨਾਨਕ ਸੋਈ ਪੁਰਖੁ ਬਿਧਾਤਾ ॥	ਰਾਮ ੧, ਸਿਗੋ, ੫੧ : ੬	-	੯੪੩
ਨਾਨਕ ਸੁ ਸਹੁ ਆਹਿ ਜਾ ਕੈ ਆਢਲਿ ਹਭੁ ਕੋ ॥	ਗੂਜ ੫, ਵਾਰ ੧੧ ਸ, ੫, ੨ : ੨	-	੫੨੧
ਨਾਨਕ ਸੋ ਸਾਲਾਹੀਐ ਜਿ ਸਭਸੈ ਦੇ ਆਧਾਰੁ ॥	ਸੂਹੀ ੩, ਵਾਰ ੧੯ ਸ, ੨, ੨ : ੨	-	੭੯੧
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥	ਸਲੋ ੩, ੨੨੦ : ੨	-	੧੩੭੬
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥	ਬਿਲਾ ੪, ਵਾਰ ੮ ਸ, ੩, ੨ : ੧	-	੮੫੨
ਨਾਨਕ ਸੋ ਸਾਲਾਹੀਐ ਜਿਸੁ ਵਸਿ ਸਭੁ ਕਿਛੁ ਹੋਇ ॥	ਮਲਾ ੧, ਵਾਰ ੮ ਸ, ੩, ੧ : ੧	-	੧੨੮੧
ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ ॥	ਮਲਾ ੧, ਵਾਰ ੧੫ ਸ, ੩, ੧ : ੪	-	੧੨੮੪
ਨਾਨਕ ਸੋ ਸਾਲਾਹੀਐ ਜਿਨਿ ਕਾਰਣੁ ਕੀਆ ॥	ਸੂਹੀ ੩, ਵਾਰ ੮ ਸ, ੨, ੨ : ੩	-	੭੮੮
ਨਾਨਕ ਸੋ ਸੂਖਮੁ ਸੋਈ ਅਸਥੂਲੁ ॥	ਗਉ ੫, ਸੁਖ ੧੪, ੫ : ੧੦	-	੨੮੧
ਨਾਨਕ ਸੋ ਸੂਰਾ ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੧	-	੮੬
ਨਾਨਕ ਸੋ ਸੇਵਕੁ ਸਾਸਿ ਸਾਸਿ ਸਮਾਰੈ ॥	ਗਉ ੫, ਸੁਖ ੧੭, ੩ : ੧੦	-	੨੮੫
ਨਾਨਕ ਸੋ ਸੇਵਕੁ ਗੁਰ ਕੀ ਮਤਿ ਲੇਇ ॥	ਗਉ ੫, ਸੁਖ ੧੮, ੨ : ੧੦	-	੨੮੭
ਨਾਨਕ ਸੋ ਸੇਵਕੁ ਦਹ ਦਿਸਿ ਪ੍ਰਗਟਾਇਆ ॥	ਗਉ ੫, ਸੁਖ ੧੭, ੪ : ੧੦	-	੨੮੫
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥	ਸਲੋ ਫਰ, ੩੨ : ੨	-	੧੩੭੯
ਨਾਨਕ ਸੋਹੰ ਹੰਸਾ ਜਪੁ ਜਾਪਹੁ ਤ੍ਰਿਭਵਣ ਤਿਸੈ ਸਮਾਹਿ ॥	ਮਾਰੂ ੩, ਵਾਰ ੧੯ ਸ, ੧, ੧ : ੭	-	੧੦੯੩
ਨਾਨਕ ਸੋਹਾਗਣਿ ਸਾ ਵਡਭਾਗੀ ਜੇ ਚਲੈ ਸਤਿਗੁਰ ਭਾਏ ॥	ਸੂਹੀ ੩, ਛੰਤ ੭, ੨ : ੫	-	੭੭੨
ਨਾਨਕ ਸੋਹਾਗਣਿ ਕਾ ਕਿਆ ਚਿਹਨੁ ਹੈ ਅੰਦਰਿ ਸਚੁ ਮੁਖੁ ਉਜਲਾ ਖਸਮੈ ਮਾਹਿ ਸਮਾਇ ॥	ਸੂਹੀ ੩, ਵਾਰ ੨ ਸ, ੩, ੧ : ੪	-	੭੮੫
ਨਾਨਕ ਸੋ ਜਨੁ ਸਚਿ ਸਮਾਤਾ ॥	ਗਉ ੫, ਸੁਖ ੧੫, ੮ : ੧੦	-	੨੮੩
ਨਾਨਕ ਸੋ ਜਨੁ ਸਦਾ ਅਰੋਗੁ ॥	ਗਉ ੫, ਸੁਖ ੧੫, ੨ : ੧੦	-	੨੮੨
ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥	ਗਉ ੫, ੧੫੪*, ੪ : ੨	-	੨੧੩
ਨਾਨਕ ਸੋ ਜਨੁ ਨਿਰਮਲੁ ਥੀਆ ॥	ਗਉ ੫, ਸੁਖ ੧੫, ੭ : ੧੦	-	੨੮੩
ਨਾਨਕ ਸੋ ਤਪਾ ਦਰਗਹਿ ਪਾਵੈ ਮਾਣੁ ॥	ਰਾਮ ੩, ਵਾਰ ੫ ਸ, ੩, ੨ : ੪	-	੯੪੮
ਨਾਨਕ ਸੋ ਤਪਾ ਮੋਖੰਤਰੁ ਪਾਵੈ ॥	ਰਾਮ ੩, ਵਾਰ ੫ ਸ, ੩, ੧ : ੬	-	੯੪੮
ਨਾਨਕ ਸੋ ਧਣੀ ਕਿਉ ਵਿਸਾਰਿਓ ਉਧਰਹਿ ਜਿਸ ਦੈ ਨਾਇ ॥	ਜੈਤ ੫, ਵਾਰ ੨ ਸ, ੫, ੨ : ੨	-	੭੦੬
ਨਾਨਕ ਸੋਧੇ ਸਿੰਮ੍ਰਿਤਿ ਬੇਦ ॥	ਭੈਰ ੫, ੨੪, ੪ : ੩	-	੧੧੪੨
ਨਾਨਕ ਸੋ ਨਾਉ ਮਨਹੁ ਨ ਵਿਸਾਰੀਐ ਜਿਤੁ ਦਰਿ ਸਚੈ ਸੋਭਾ ਪਾਇ ॥	ਸਿਰੀ ੪, ਵਾਰ ੯ ਸ, ੩, ੧ : ੮	-	੮੫
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥	ਰਾਮ ੧, ਓਅੰ, ੫੪ : ੪	-	੯੩੮
ਨਾਨਕ ਸੋ ਪਾਰੰਗਤਿ ਹੋਇ ॥	ਰਾਮ ੧, ੭, ੪ : ੬	-	੮੭੮
ਨਾਨਕ ਸੋ ਪ੍ਰਭ ਮੈ ਮਿਲੈ ਹਉ ਜੀਵਾ ਸਦੁ ਸੁਣੇ ॥	ਕਾਨ ੪, ਵਾਰ ੧੨ ਸ, ੪, ੨ : ੨	-	੧੩੧੭
ਨਾਨਕ ਸੋ ਪ੍ਰਭੁ ਸਦਾ ਧਿਆਈਐ ਜਿਨਿ ਮੇਲਿਆ ਸਤਿਗੁਰੁ ਕਿਰਪਾ ਧਾਰਿ ॥	ਭੈਰ ੪, ੫, ੪ : ੨	-	੧੧੩੫
ਨਾਨਕ ਸੋ ਪ੍ਰਭੁ ਸਬਦੇ ਜਾਪੈ ਅਹਿਨਿਸਿ ਨਾਮੁ ਧਿਆਏ ॥	ਸੂਹੀ ੪, ਛੰਤ ੪, ੨ : ੬	-	੭੭੫
ਨਾਨਕ ਸੋ ਪ੍ਰਭੁ ਸਿਮਰੀਐ ਤਿਸੁ ਦੇਹੀ ਕਉ ਪਾਲਿ ॥	ਬਿਹਾ ੪, ਵਾਰ ੧੪ ਸ, ੫, ੨ : ੨	-	੫੫੪
ਨਾਨਕ ਸੋ ਪ੍ਰਭੁ ਜੀਅ ਕਾ ਦਾਤਾ ਪੂਰਾ ਜਿਸੁ ਪਰਤਾਪੈ ॥	ਸੂਹੀ ੫, ਛੰਤ ੫, ੨ : ੬	-	੭੮੦
ਨਾਨਕ ਸੋ ਪ੍ਰਭੁ ਪ੍ਰਭੂ ਦਿਖਾਵੈ ਬਿਨੁ ਸਾਚੇ ਜਗੁ ਸੁਪਨਾ ॥	ਮਲਾ ੧, ਅਸ ੨, ੯ : ੨	-	੧੨੭੪
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥	ਸਿਰੀ ੩, ੪੮, ੪ : ੩	-	੩੨
ਨਾਨਕ ਸੋਭਾ ਸੁਰਤਿ ਦੇਇ ਪ੍ਰਭੁ ਆਪੇ ਗੁਰਮੁਖਿ ਦੇ ਵਡਿਆਈ ॥	ਸਿਰੀ ੩, ਅਸ ੧੮, ੮ : ੩	-	੬੫
ਨਾਨਕ ਸੋਭਾਵੰਤੀਆ ਸੋਹਾਗਣੀ ਅਨਦਿਨੁ ਭਗਤਿ ਕਰੇਇ ॥	ਸਿਰੀ ੩, ੬੧, ੪ : ੪	-	੩੮
ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥	ਸਲੋ ੩, ੧੦ : ੧	-	੧੪੧੩
ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥	ਵਡ ੪, ਵਾਰ ੧ ਸ, ੩, ੧ : ੪	-	੫੮੫
ਨਾਨਕ ਹਉ ਪਿਰੁ ਭਾਲੀ ਆਪਣਾ ਸਤਿਗੁਰ ਨਾਲਿ ਦਿਖਾਲਿਆ ॥	ਸਲੋ ੪, ੪ : ੫	-	੧੪੨੧
ਨਾਨਕ ਹਉ ਬਲਿਹਾਰੀ ਤਿੰਨ ਕਉ ਜੋ ਚਲਨਿ ਸਤਿਗੁਰ ਭਾਇ ॥	ਸੋਰ ੪, ਵਾਰ ੨੪ ਸ, ੩, ੧ : ੪	-	੬੫੧
ਨਾਨਕ ਹਉ ਬਲਿਹਾਰੀ ਤਿਨ੍ ਕਉ ਜਿਨ੍ ਹਰਿ ਮਨਿ ਵਸਿਆ ਸੋਇ ॥	ਸਾਰ ੪, ਵਾਰ ੩੦ ਸ, ੩, ੨ : ੨	-	੧੨੪੮
ਨਾਨਕ ਹਉਮੈ ਸਬਦਿ ਜਲਾਇਆ ॥	ਬਸੰ ੧, ਅਸ ੩, ੮ : ੩	-	੧੧੮੯
ਨਾਨਕ ਹਉਮੈ ਜਾਲਿ ਸਮਾਈ ॥	ਰਾਮ ੧, ਸਿਗੋ, ੨੯ : ੬	-	੯੪੧
ਨਾਨਕ ਹਉਮੈ ਮਾਰਿ ਪਤੀਣੇ ਤਾਰਾ ਚੜਿਆ ਲੰਮਾ ॥	ਤੁਖਾ ੧, ਛੰਤ ੩, ੧ : ੬	-	੧੧੧੧
ਨਾਨਕ ਹਉਮੈ ਮਾਰਿ ਪਤੀਣੇ ਵਿਰਲੇ ਦਾਸ ਉਦਾਸਾ ॥	ਆਸਾ ੧, ਛੰਤ ੩, ੪ : ੬	-	੪੩੭

ਨਾਨਕ ਹਉਮੈ ਮਾਰਿ ਬ੍ਰਹਮ ਮਿਲਾਇਆ ॥	ਗਉ ੩, ਅਸ ੪, ੮ : ੩	- ੨੩੧
ਨਾਨਕ ਹਉਮੈ ਮਾਰਿ ਮਿਲਾਇਆ ॥	ਗਉ ੧, ੯, ੪ : ੩	- ੧੫੩
ਨਾਨਕ ਹਉਮੈ ਮਾਰੀਐ ਸਚੇ ਜੇਹੜਾ ਸੋਇ ॥	ਮਾਰੂ ੧, ਅਸ ੧੦, ੮ : ੨	- ੧੦੧੫
ਨਾਨਕ ਹਉਮੈ ਮਾਰੇ ਸਦਾ ਉਦਾਸਾ ॥	ਆਸਾ ੩, ੪੫, ੪ : ੪	- ੩੬੨
ਨਾਨਕ ਹਉਮੈ ਮੇਟਿ ਸਮਾਇ ॥	ਰਾਮ ੧, ਸਿਗੋ, ੧੫ : ੪	- ੯੩੯
ਨਾਨਕ ਹਉਮੈ ਰੋਗ ਬੁਰੇ ॥	ਭੈਰ ੧, ਅਸ ੧, ੧*: ੧	- ੧੧੫੩
ਨਾਨਕ ਹਸਤੀ ਕੁੰਡੇ ਬਾਹਰਾ ਫਿਰਿ ਫਿਰਿ ਉਝੜਿ ਪਾਇ ॥	ਗੂਜ ੩, ਵਾਰ ੨੦ ਸ, ੩, ੨ : ੨	- ੫੧੬
ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥	ਆਸਾ ੧, ਵਾਰ ੧੮ ਸ, ੧, ੨ : ੪	- ੪੭੨
ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥	ਮਾਝ ੪, ੫, ੪ : ੩	- ੯੫
ਨਾਨਕ ਹੰਦਾ ਛਤ੍ਰੁ ਸਿਰਿ ਉਮਤਿ ਹੈਰਾਣੁ ॥	ਰਾਮ ਬਸ, ਵਾਰ, ੬ : ੧੮	- ੯੬੮
ਨਾਨਕ ਹਭਿ ਅਡੰਬਰ ਕੂੜਿਆ ਸੁਣਿ ਜੀਵਾ ਸਚੀ ਸੋਇ ॥	ਜੈਤ ੫, ਵਾਰ ੭ ਸ, ੫, ੨ : ੨	- ੭੦੭
ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥	ਮਾਰੂ ੫, ਵਾਰ ੧੯ ਸ, ੫, ੨ : ੨	- ੧੧੦੧
ਨਾਨਕ ਹਰਣਾਖਸੁ ਨਖੀ ਬਿਦਾਰਿਆ ਅੰਧੈ ਦਰ ਕੀ ਖਬਰਿ ਨ ਪਾਈ ॥	ਭੈਰ ੩, ੨੧, ੫ : ੨	- ੧੧੩੩
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥	ਗਉ ੪, ਵਾਰ ੪ ਸ, ੪, ੨ : ੨	- ੩੦੧
ਨਾਨਕ ਹਰਿ ਆਪੇ ਜੋੜਿ ਵਿਛੋੜੇ ਹਰਿ ਬਿਨੁ ਕੋ ਦੂਜਾ ਨਾਹੀ ॥	ਸੂਹੀ ੩, ਛੰਤ ੧, ੪ : ੫	- ੭੬੮
ਨਾਨਕ ਹਰਿ ਏਕੋ ਕਰੇ ਸੁ ਹੋਇ ॥	ਬਸੰ ੪, ੧, ੪ : ੨	- ੧੧੭੭
ਨਾਨਕ ਹਰਿ ਸਿਉ ਰਹੈ ਸਮਾਇ ॥	ਆਸਾ ੧, ੨੩, ੬ : ੨	- ੩੫੬
ਨਾਨਕ ਹਰਿ ਸੇਤੀ ਸਦਾ ਰਵਿ ਰਹੇ ਧੁਰਿ ਲਏ ਮਿਲਾਇਆ ॥	ਸਾਰ ੪, ਵਾਰ, ੩੧ : ੫	- ੧੨੪੯
ਨਾਨਕ ਹਰਿ ਹਰਿ ਗੁਰਮੁਖਿ ਜੋ ਕਹਤਾ ॥	ਗਉ ੫, ਬਾਅ, ੪੬ : ੮	- ੨੬੦
ਨਾਨਕ ਹਰਿ ਹਰਿ ਚਉਦਿਆ ਸਭੁ ਦਾਲਦੁ ਦੁਖੁ ਲਹਿ ਜਾਇ ॥	ਕਾਨ ੪, ਵਾਰ ੯ ਸ, ੪, ੨ : ੪	- ੧੩੧੬
ਨਾਨਕ ਹਰਿ ਹਰਿ ਨਾਮ ਲਏ ॥	ਗਉ ੫, ੧੫੧*, ੩ : ੨	- ੨੧੨
ਨਾਨਕ ਹਰਿ ਹਰਿ ਨਾਮਿ ਸਮਾਈ ॥	ਮਲਾ ੩, ੧੨, ੪ : ੪	- ੧੨੬੨
ਨਾਨਕ ਹਰਿ ਹੋਇ ਦਇਆਲੁ ਤਾਂ ਗੁਰੁ ਪੂਰਾ ਮੇਲਾਵਣੇ ॥	ਸਲੋ ੪, ੫ : ੪	- ੧੪੨੨
ਨਾਨਕ ਹਰਿ ਕਥਾ ਸੁਣੀ ਮੁਖਿ ਬੋਲੀ ਗੁਰਮਤਿ ਹਰਿ ਨਾਮਿ ਪਰੀਚੈ ਜੀਉ ॥	ਮਾਝ ੪, ੬, ੪ : ੩	- ੯੬
ਨਾਨਕ ਹਰਿ ਕਾ ਭਾਣਾ ਮੰਨੇ ਸੋ ਭਗਤੁ ਹੋਇ ਵਿਣੁ ਮੰਨੇ ਕਚੁ ਨਿਕਚੁ ॥	ਰਾਮ ੩, ਵਾਰ ੯ ਸ, ੩, ੧ : ੪	- ੯੫੦
ਨਾਨਕ ਹਰਿ ਕੀ ਸੇਵਾ ਸੋ ਕਰੇ ਜਿਸੁ ਲਏ ਹਰਿ ਲਾਇ ॥	ਸਿਰੀ ੪, ਵਾਰ, ੧੦ : ੫	- ੮੬
ਨਾਨਕ ਹਰਿ ਕੀ ਭਗਤਿ ਨ ਛੋਡਉ ਸਹਜੇ ਹੋਇ ਸੁ ਹੋਈ ॥	ਆਸਾ ੧, ਛੰਤ ੩, ੨ : ੬	- ੪੩੭
ਨਾਨਕ ਹਰਿ ਕੀ ਭਗਤਿ ਨਿਰਾਲੀ ਗੁਰਮੁਖਿ ਵਿਰਲੈ ਕੀਜੈ ॥	ਵਡ ੩, ਛੰਤ ੨, ੧ : ੬	- ੫੬੮
ਨਾਨਕ ਹਰਿ ਕੀਰਤਨੁ ਕਰਿ ਅਟਲ ਏਹੁ ਧਰਮ ॥	ਗਉ ੫, ਥਿਤੀ, ੧੧ : ੯	- ੨੯੯
ਨਾਨਕ ਹਰਿ ਕੈ ਦਰਸਿ ਸਮਾਇਆ ॥	ਗਉ ੫, ਬਾਅ, ੧੩ : ੮	- ੨੫੨
ਨਾਨਕ ਹਰਿ ਗੁਣ ਗਾਇ ਅਲਖੁ ਪ੍ਰਭੁ ਲਾਖੀਐ ॥	ਸਿਰੀ ੪, ਵਾਰ, ੨੦ : ੫	- ੯੧
ਨਾਨਕ ਹਰਿ ਗੁਣ ਨਿਰਭਉ ਗਾਈ ॥	ਗਉ ੫, ੧੧੪*, ੨ : ੨	- ੨੦੨
ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ ॥	ਸਲੋ ੯, ੫੨ : ੨	- ੧੪੨੯
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥	ਤਿਲੰ ੯, ੨, ੨ : ੨	- ੭੨੭
ਨਾਨਕ ਹਰਿ ਗੁਰ ਕੀਨੀ ਦਾਤੇ ॥	ਗਉ ੫, ਬਾਅ, ੪੪ : ੭	- ੨੫੯
ਨਾਨਕ ਹਰਿ ਗੁਰਿ ਜਾ ਕਉ ਦੀਆ ॥	ਗਉ ੫, ਬਾਅ, ੨੦ : ੮	- ੨੫੪
ਨਾਨਕ ਹਰਿ ਚਰਣੀ ਮਨੁ ਰਾਤਾ ॥	ਗਉ ੧, ੧੨, ੪ : ੪	- ੧੫੪
ਨਾਨਕ ਹਰਿ ਜਸੁ ਸੰਗਤਿ ਪਾਈਐ ਹਰਿ ਸਹਜੇ ਸਹਜਿ ਮਿਲਾਇਆ ॥	ਮਾਰੂ ੧, ਸੋਲਾ ੨੧, ੧੪ : ੩	- ੧੦੪੨
ਨਾਨਕ ਹਰਿ ਜਸੁ ਹਰਿ ਗੁਣ ਲਾਹਾ ਸਤਸੰਗਤਿ ਸਚੁ ਫਲੁ ਪਾਇਆ ॥	ਮਾਰੂ ੧, ਸੋਲਾ ੧੯, ੧੫ : ੩	- ੧੦੪੦
ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥	ਮਾਰੂ ੧, ਸੋਲਾ ੧੧, ੧੭ : ੩	- ੧੦੩੨
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥	ਆਸਾ ੯, ੧, ੨ : ੨	- ੪੧੧
ਨਾਨਕ ਹਰਿ ਜਨ ਅਨਦਿਨੁ ਨਿਰਮਲ ਜਿਨ ਕਉ ਕਰਮਿ ਨੀਸਾਣੁ ਪਇਆ ॥	ਭੈਰ ੧, ਅਸ ੧, ੯ : ੨	- ੧੧੫੩
ਨਾਨਕ ਹਰਿ ਜਨ ਹਰਿ ਇਕੇ ਹੋਏ ਹਰਿ ਜਪਿ ਹਰਿ ਸੇਤੀ ਰਲਿਆ ॥	ਵਡ ੪, ੩, ੬ : ੪	- ੫੬੨
ਨਾਨਕ ਹਰਿ ਜਨ ਹਰਿ ਲਿਵ ਉਬਰੇ ਜਿਨ ਸੰਧਿਆ ਤਿਸੁ ਫਿਰਿ ਮਾਰ ॥	ਕਾਨ ੪, ਵਾਰ ੧੩ ਸ, ੪, ੧ : ੨	- ੧੩੧੭
ਨਾਨਕ ਹਰਿ ਜਨ ਕੇ ਦਾਸਨਿ ਦਾਸਾ ॥	ਆਸਾ ੧, ਅਸ ੮, ੯ : ੪	- ੪੧੫
ਨਾਨਕ ਹਰਿ ਜਪਿ ਉਤਰਹੁ ਪਾਰਿ ॥	ਰਾਮ ੫, ੫੩, ੪ : ੪	- ੮੯੯

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥	ਜਪੁ ੧, ੨ : ੬	-	੧
ਨਾਨਕ ਹੁਕਮੈ ਜੋ ਬੁਝੈ ਸੋ ਫਲੁ ਪਾਏ ਸਚੁ ॥	ਰਾਮ ੩, ਵਾਰ ੯ ਸ. ੩, ੧ : ੨	-	੯੫੦
ਨਾਨਕ ਹੁਕਮੈ ਬੂਝੈ ਤਿਨਾ ਰਾਸਿ ਹੋਇ ਸਤਿਗੁਰ ਤੇ ਸੋਝੀ ਪਾਇ ॥	ਸਲੋ ੪, ੨੪ : ੪	-	੧੪੨੩
ਨਾਨਕ ਹੋਆ ਪਾਰਬ੍ਰਹਮੁ ਸਹਾਈ ॥	ਬਿਲਾ ੫, ੧੭, ੧ : ੨	-	੮੦੫
ਨਾਨਕ ਹੋਏ ਦਾਸਨਿ ਦਾਸ ॥	ਰਾਮ ੫, ੧੮, ੪ : ੪	-	੮੮੮
ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥	ਸਲੋ ੩, ੧੧ : ੪	-	੧੪੧੩
ਨਾਨਕ ਕਉ ਉਪਜੀ ਪਰਤੀਤਿ ॥	ਗੋਂਡ ੫, ੧੮, ੪ : ੩	-	੮੬੭
ਨਾਨਕ ਕਉ ਹਰਿ ਕੈ ਰੰਗਿ ਰਾਗਹੁ ਚਰਨ ਕਮਲ ਸੰਗਿ ਧਿਆਨ ॥	ਕੇਦਾ ੫, ੩, ੨ : ੨	-	੧੧੧੯
ਨਾਨਕ ਕਉ ਕਿਰਪਾ ਭਈ ਦਾਸੁ ਅਪਨਾ ਕੀਨੁ ॥	ਬਿਲਾ ੫, ੫੫, ੪ : ੨	-	੮੧੫
ਨਾਨਕ ਕਉ ਖੁਦਿ ਖਸਮ ਮਿਹਰਵਾਨ ॥	ਭੈਰ ੫, ੧੦, ੪ : ੧	-	੧੧੩੮
ਨਾਨਕ ਕਉ ਗੁਰ ਭਏ ਦਇਆਲ ॥	ਭੈਰ ੫, ੪੩, ੪ : ੪	-	੧੧੪੮
ਨਾਨਕ ਕਉ ਗੁਰ ਭੇਟੇ ਪੂਰੇ ॥	ਰਾਮ ੫, ੨੫, ੪ : ੪	-	੮੯੦
ਨਾਨਕ ਕਉ ਗੁਰਿ ਕੀਓ ਪ੍ਰਗਾਸਾ ॥	ਭੈਰ ੫, ਅਸ ੨, ੮ : ੪	-	੧੧੫੭
ਨਾਨਕ ਕਉ ਗੁਰਿ ਦੀਆ ਨਾਮੁ ॥	ਰਾਮ ੫, ੨੬, ੪ : ੩	-	੮੯੧
ਨਾਨਕ ਕਉ ਗੁਰਿ ਦੀਖਿਆ ਦੀਨ੍ ॥	ਆਸਾ ੫, ੨੩, ੪ : ੧	-	੩੭੬
ਨਾਨਕ ਕਉ ਗੁਰਿ ਦੀਨੋ ਦਾਨੁ ॥	ਆਸਾ ੫, ੨੫, ੪ : ੨	-	੩੭੭
ਨਾਨਕ ਕਉ ਗੁਰਿ ਬਖਸਿਆ ਨਾਮੈ ਸੰਗਿ ਜੁਟੁ ॥	ਗਉ ੪, ਵਾਰ, ੫, ੨੯ : ੫	-	੩੧੫
ਨਾਨਕ ਕਉ ਗੁਰੁ ਪੂਰਾ ਭੇਟਿਓ ਸਗਲੇ ਦੂਖ ਬਿਨਾਸੇ ॥	ਸੋਰ ੫, ੫, ੪ : ੨	-	੬੧੦
ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥	ਸਿਰੀ ੫, ੭੮, ੪ : ੩	-	੪੫
ਨਾਨਕ ਕਉ ਜੁਗਿ ਜੁਗਿ ਹਰਿ ਜਸੁ ਦੀਜੈ ਹਰਿ ਜਪੀਐ ਅੰਤੁ ਨ ਪਾਇਆ ॥	ਮਾਰੂ ੧, ਸੋਲਾ ੨੧, ੫ : ੩	-	੧੦੪੨
ਨਾਨਕ ਕਉ ਪ੍ਰਭ ਹੋਇ ਦਇਆਲਾ ਤੇਰਾ ਕੀਤਾ ਸਹਣਾ ॥	ਮਾਝ ੫, ੫੦, ੪ : ੩	-	੧੦੯
ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥	ਸੂਹੀ ੫, ਛੰਤ ੬, ੧ : ੬	-	੭੮੧
ਨਾਨਕ ਕਉ ਪ੍ਰਭ ਕਿਰਪਾ ਧਾਰਿ ॥	ਭੈਰ ੫, ੪੯, ੪ : ੩	-	੧੧੫੦
ਨਾਨਕ ਕਉ ਪ੍ਰਭ ਕਿਰਪਾ ਧਾਰੇ ॥	ਗਉ ੫, ੧੧੧*, ੪ : ੩	-	੨੦੨
ਨਾਨਕ ਕਉ ਪ੍ਰਭ ਕੀਜੈ ਕਿਰਪਾ ਉਨ ਸੰਤਨ ਕੈ ਸੰਗਿ ਸੰਗੋਰੀ ॥	ਗਉ ੫, ੧੩੪*, ੪ : ੨	-	੨੦੮
ਨਾਨਕ ਕਉ ਪ੍ਰਭ ਦਇਆ ਕਰਿ ਦਾਸ ਚਰਣੀ ਲਾਗਉ ॥	ਸੂਹੀ ੫, ੪੨, ੪ : ੨	-	੭੪੫
ਨਾਨਕ ਕਉ ਪ੍ਰਭ ਦਇਆ ਧਾਰਿ ॥	ਮਾਲੀ ੫, ੪, ੪ : ੩	-	੯੮੭
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥	ਸੂਹੀ ੫, ੫੫, ੪ : ੨	-	੭੪੯
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਪ੍ਰਭ ਨਾਨਕ ਮਨਿ ਭਾਣਾ ਜੀਉ ॥	ਮਾਝ ੫, ੨੯, ੪ : ੩	-	੧੦੩
ਨਾਨਕ ਕਉ ਪ੍ਰਭ ਮਇਆ ਕਰਿ ॥	ਗਉ ੫, ੧੪੫*, ੪ : ੧	-	੨੧੧
ਨਾਨਕ ਕਉ ਪ੍ਰਭ ਮਇਆ ਕਰਿ ਸਚੁ ਦੇਵਹੁ ਅਪੁਣਾ ਨਾਉ ॥	ਸਿਰੀ ੫, ੭੭, ੪ : ੩	-	੪੪
ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ ॥	ਮਾਝ ੫, ਬਾਰਾ, ੯ : ੮	-	੧੩੫
ਨਾਨਕ ਕਉ ਪ੍ਰਭਿ ਕਰੀ ਦਾਤਿ ॥	ਮਾਲੀ ੫, ੫, ੪ : ੪	-	੯੮੭
ਨਾਨਕ ਕਉ ਪ੍ਰਭੁ ਮਿਲਿਓ ਅਚਿੰਤਾ ॥	ਭੈਰ ੫, ਅਸ ੩, ੧ : ੪	-	੧੧੫੭
ਨਾਨਕ ਕਉ ਮਿਲਿਆ ਅੰਤਰਜਾਮੀ ॥	ਗਉ ੫, ੧੫੮, ੪ : ੨	-	੧੯੭
ਨਾਨਕ ਕਹਤ ਗਾਇ ਕਰੁਨਾ ਮੈ ਭਵਸਾਗਰ ਕੈ ਪਾਰਿ ਉਤਰੁ ਰੇ ॥	ਗਉ ੯, ੯, ੨ : ੨	-	੨੨੦
ਨਾਨਕ ਕਹਤ ਚੇਤ ਚਿੰਤਾਮਨਿ ਤੈ ਭੀ ਉਤਰਹਿ ਪਾਰਾ ॥	ਸੋਰ ੯, ੪, ੩ : ੨	-	੬੩੨
ਨਾਨਕ ਕਹਤ ਜਗਤ ਸਭ ਮਿਥਿਆ ਜਿਉ ਸੁਪਨਾ ਰੈਨਾਈ ॥	ਸਾਰ ੯, ੧, ੨ : ੨	-	੧੨੩੧
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥	ਤਿਲੰ ੯, ੩, ੩ : ੨	-	੭੨੭
ਨਾਨਕ ਕਹਤ ਭਗਤ ਰਛਕ ਹਰਿ ਨਿਕਟਿ ਤਾਹਿ ਤੁਮ ਮਾਨੋ ॥	ਬਿਲਾ ੯, ੧, ੨ : ੨	-	੮੩੦
ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ ॥	ਸੋਰ ੯, ੨, ੨ : ੨	-	੬੩੧
ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ ॥	ਗਉ ੯, ੫, ੨ : ੨	-	੨੧੯
ਨਾਨਕ ਕਹੀਐ ਕਿਸੁ ਹੰਢਨਿ ਕਰਮਾ ਬਾਹਰੇ ॥	ਮਾਝ ੧, ਵਾਰ ੨੧ ਸ, ੧, ੧ : ੩	-	੧੪੭
ਨਾਨਕ ਕਹੂ ਨ ਸੀਝਈ ਬਿਨੁ ਨਾਵੈ ਪਤਿ ਜਾਇ ॥	ਗਉ ੫, ਸੁਖ ੫, ੫ ਸ: ੨	-	੨੬੮
ਨਾਨਕ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥	ਮਾਝ ੧, ਵਾਰ ੩ ਸ, ੨, ੨ : ੪	-	੧੩੯
ਨਾਨਕ ਕਹੈ ਸੁਨਿ ਰੇ ਮਨਾ ਕਰਿ ਕੀਰਤਨੁ ਹੋਇ ਉਧਾਰੁ ॥	ਗਉ ੫, ੧੫੮*, ੪ : ੨	-	੨੧੪
ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥	ਮਾਰੂ ੫, ਵਾਰ ੨੨ ਸ, ੫, ੧ : ੧	-	੧੧੦੨

ਨਾਨਕ ਕੰਤ ਨ ਜਾਣਨੀ ਸੇ ਕਿਉ ਅਗਿ ਜਲਾਹਿ ॥	ਸੂਹੀ ੩, ਵਾਰ ੬ ਸ, ੩, ੩ : ੩	-	੭੮੭
ਨਾਨਕ ਕੰਤੈ ਰਤੀਆ ਪੁਛਹਿ ਬਾਤੜੀਆਹ ॥	ਸੂਹੀ ੩, ਵਾਰ ੧੫ ਸ, ੧, ੨ : ੨	-	੭੯੦
ਨਾਨਕ ਕਥਨਾ ਕਰੜਾ ਸਾਰੁ ॥	ਜਪੁ ੧, ੩੭ : ੧੮	-	੮
ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥	ਬਿਲਾ ੫, ੫੪, ੪ : ੨	-	੮੧੪
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥	ਆਸਾ ੫, ਛੰਤ ੧੧, ੧ : ੬	-	੪੬੦
ਨਾਨਕ ਕੰਮਿ ਨ ਆਵਈ ਜਿਤੁ ਤਨਿ ਨਾਹੀ ਸਚਾ ਨਾਉ ॥	ਸੂਹੀ ੧, ੭, ੪ : ੨	-	੭੩੦
ਨਾਨਕ ਕਰਣਾ ਜਿਨਿ ਕੀਆ ਸੋਈ ਸਾਰ ਕਰੇਇ ॥	ਗਉ ੧, ੧੮, ੪ : ੧	-	੧੫੭
ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥	ਆਸਾ ੧, ਵਾਰ, ੨੩ : ੫	-	੪੭੫
ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥	ਸਲੋ ੩, ੩੬ : ੩	-	੧੪੧੭
ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਨ ਹੋਇ ॥	ਗਉ ੪, ਵਾਰ ੫ ਸ. ੪, ੨ : ੬	-	੩੦੨
ਨਾਨਕ ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ ॥	ਸਲੋ ੧, ੨੫ : ੪	-	੧੪੧੨
ਨਾਨਕ ਕਰਤਾ ਕਰੇ ਸੁ ਹੋਇ ॥	ਸਲੋ ੩, ੪੩ : ੭	-	੧੪੧੮
ਨਾਨਕ ਕਰਤੇ ਕਾ ਅੰਤੁ ਨ ਪਾਵਹਿ ॥	ਗਉ ੫, ਸੁਖ ੧੦, ੧ : ੧੦	-	੨੭੫
ਨਾਨਕ ਕਰਤੇ ਕਾ ਇਹੁ ਧਨੁ ਮਾਲੁ ॥	ਆਸਾ ੧, ੯, ੪ : ੩	-	੩੫੧
ਨਾਨਕ ਕਰਤੇ ਕਾ ਨਾਹਿ ਸੁਮਾਰੁ ॥	ਗਉ ੫, ਸੁਖ ੨੧, ੪ : ੧੦	-	੨੯੧
ਨਾਨਕ ਕਰਤੇ ਕੀ ਜਾਨੈ ਕਰਤਾ ਰਚਨਾ ॥	ਗਉ ੫, ਸੁਖ ੧੦, ੨ : ੧੦	-	੨੭੫
ਨਾਨਕ ਕਰਤੇ ਕੇ ਕੇਤੇ ਵੇਸ ॥	ਆਸਾ ੧, ਸੋਹ ੨, ੨ : ੩	-	੧੩
ਨਾਨਕ ਕਰਤੇ ਕੇ ਕੇਤੇ ਵੇਸ ॥	ਆਸਾ ੧, ੩੦, ੨ : ੩	-	੩੫੭
ਨਾਨਕ ਕਰਤੈ ਬਣਤ ਬਣਾਈ ਮਨਮੁਖ ਕੂੜੁ ਬੋਲਿ ਬੋਲਿ ਡੁਬੇ ਗੁਰਮੁਖਿ ਤਰੇ ਜਪਿ ਹਰਿ ਨਾਉ ॥	ਗੂਜ ੩, ਵਾਰ ੮ ਸ, ੩, ੨ : ੫	-	੫੧੧
ਨਾਨਕ ਕਰਨੈਹਾਰੁ ਨ ਦੂਜਾ ॥	ਗਉ ੫, ਸੁਖ ੨੧, ੧ : ੧੦	-	੨੯੧
ਨਾਨਕ ਕਰਮਾ ਬਾਹਰੇ ਹੋਰਿ ਕੇਤੇ ਮੁਠੇ ਜਾਹਿ ॥	ਮਲਾ ੧, ਵਾਰ ੨੩ ਸ, ੧, ੨ : ੪	-	੧੨੮੮
ਨਾਨਕ ਕਰਮਾ ਬਾਹਰੇ ਦਰਿ ਢੋਅ ਨ ਲਹਨੀ ਧਾਵਦੇ ॥	ਆਸਾ ੧, ਵਾਰ, ੯ : ੨	-	੪੬੮
ਨਾਨਕ ਕਰਮਿ ਪਰਾਪਤਿ ਹੋਇ ॥	ਤਿਲੰ ੫, ੨, ੩ : ੪	-	੭੨੪
ਨਾਨਕ ਕਰਮਿ ਪਰਾਪਤਿ ਹੋਇ ॥	ਰਾਮ ੫, ੪੦, ੪ : ੪	-	੮੯੫
ਨਾਨਕ ਕਰਮੀ ਇਹ ਮਤਿ ਪਾਈ ॥	ਸਿਰੀ ੪, ਵਾਰ ੮ ਸ, ੩, ੧ : ੫	-	੮੫
ਨਾਨਕ ਕਰਮੀ ਬੰਦਗੀ ਨਦਰਿ ਲੰਘਾਏ ਪਾਰਿ ॥	ਸਾਰ ੪, ਵਾਰ ੧੧ ਸ, ੧, ੨ : ੭	-	੧੨੪੨
ਨਾਨਕ ਕਰਮੀ ਮਹਲੁ ਪਾਇਆ ਪਿਰੁ ਰਾਖਿਆ ਉਰ ਧਾਰਿ ॥	ਸੂਹੀ ੩, ਵਾਰ ੫ ਸ, ੩, ੧ : ੬	-	੭੮੭
ਨਾਨਕ ਕਰਮੁ ਹੋਵੈ ਜਪੀਐ ਕਰਿ ਗੁਰੁ ਪੀਰੁ ॥	ਮਲਾ ੧, ੯, ੪ : ੩	-	੧੨੫੭
ਨਾਨਕ ਕਰਮੁ ਹੋਵੈ ਮੁਖਿ ਮਸਤਕਿ ਲਿਖਿਆ ਹੋਵੈ ਲੇਖੁ ॥	ਮਾਝ ੧, ਵਾਰ ੨੦ ਸ, ੧, ੨ : ੩	-	੧੪੭
ਨਾਨਕ ਕਰਮੁ ਪਾਇਆ ਤਿਨ ਸਚਾ ਜੋ ਗੁਰ ਚਰਣੀ ਲਗੇ ਆਇ ॥	ਸਲੋ ੪, ੨੦ : ੫	-	੧੪੨੩
ਨਾਨਕ ਕਲਿ ਕਾ ਏਹੁ ਪਰਵਾਣੁ ॥	ਰਾਮ ੩, ਵਾਰ ੧੧ ਸ, ੧, ੧ : ੧੯	-	੯੫੧
ਨਾਨਕ ਕਾ ਅੰਗੁ ਕੀਆ ਕਰਤਾਰਿ ॥	ਗੋਂਡ ੫, ੧੪, ੪ : ੪	-	੮੬੬
ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ ॥	ਸਿਰੀ ੧, ੨, ੪ : ੧	-	੧੫
ਨਾਨਕ ਕਾ ਜੀਉ ਪਿੰਡੁ ਗੁਰੂ ਹੈ ਗੁਰ ਮਿਲਿ ਤ੍ਰਿਪਤਿ ਅਘਾਈ ॥	ਮੂਹੀ ੪, ਅਸ ੧, ੩੧ : ੧	-	੭੫੮
ਨਾਨਕ ਕਾਢਿ ਲੇਹੁ ਪ੍ਰਭ ਆਪੇ ॥	ਗਉ ੫, ਸੁਖ ੪, ੨ : ੧੦	-	੨੬੭
ਨਾਨਕ ਕਾਢਿ ਲੇਹੁ ਪ੍ਰਭ ਦਇਆਲ ॥	ਗਉ ੫, ਸੁਖ ੪, ੪ : ੧੦	-	੨੬੭
ਨਾਨਕ ਕਾ ਪਾਤਿਸਾਹੁ ਦਿਸੈ ਜਾਹਰਾ ॥	ਆਸਾ ੫, ੧੦੫, ੪ : ੨	-	੩੯੭
ਨਾਨਕ ਕਾ ਪ੍ਰਭਿ ਵਡਾ ਹੈ ਆਪਿ ਸਾਜਿ ਸਵਾਰੇ ॥	ਗਉ ੫, ਵਾਰ ੨੦ ਸ, ੫, ੨ : ੪	-	੩੨੩
ਨਾਨਕ ਕਾ ਪ੍ਰਭੁ ਅਪਰ ਅਪਾਰਾ ॥	ਗਉ ੫, ੯੩, ੪ : ੪	-	੧੮੪
ਨਾਨਕ ਕਾ ਪ੍ਰਭੁ ਆਪੇ ਆਪਿ ॥	ਰਾਮ ੫, ੩੬, ੪ : ੪	-	੮੯੪
ਨਾਨਕ ਕਾ ਪ੍ਰਭੁ ਆਪੇ ਆਪੇ ਕਰਿ ਕਰਿ ਵੇਖੈ ਚੋਜ ਖੜਾ ॥	ਮਾਰੂ ੫, ਸੋਲਾ ੧੦, ੧੬ : ੩	-	੧੦੮੨
ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭੁ ਕੋਇ ॥	ਆਸਾ ੫, ੧੧੨, ੧*: ੧	-	੩੯੮
ਨਾਨਕ ਕਾ ਪ੍ਰਭੁ ਪੂਰਿ ਰਹਿਓ ਹੈ ਜਤ ਕਤ ਤਤ ਗੋਸਾਈ ॥	ਸੂਹੀ ੪, ਅਸ ੧, ੩੨ : ੧	-	੭੫੮
ਨਾਨਕ ਕਾ ਪ੍ਰਭੁ ਰਹਿਓ ਸਮਾਇ ॥	ਭੈਰ ੫, ੧, ੪ : ੨	-	੧੧੩੬
ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥	ਗਉ ੩, ਛੰਤ ੨, ੩ : ੬	-	੨੪੪
ਨਾਨਕ ਕਾਮਣਿ ਸਹਜੇ ਰਾਤੀ ਜਿਨਿ ਸਚੁ ਸੀਗਾਰੁ ਬਣਾਇਆ ॥	ਵਡ ੩, ਛੰਤ ੧, ੩ : ੬	-	੫੬੮

ਨਾਨਕ ਕਾਮਣਿ ਸਦਾ ਸੁਹਾਗਣਿ ਨਾ ਪਿਰੁ ਮਰੈ ਨ ਜਾਏ ॥	ਗਉ ੩, ਛੰਤ ੨, ੪ : ੬	-	੨੪੫
ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥	ਗਉ ੩, ਛੰਤ ੧, ੩ : ੬	-	੨੪੪
ਨਾਨਕ ਕਾਮਣਿ ਸਾ ਪਿਰ ਭਾਵੈ ਸਬਦੇ ਰਹੈ ਹਦੂਰੇ ॥	ਵਡ ੩, ਛੰਤ ੧, ੨ : ੬	-	੫੬੮
ਨਾਨਕ ਕਾਮਣਿ ਹਰਿ ਰੰਗਿ ਰਾਤੀ ਜਾ ਚਲੈ ਸਤਿਗੁਰ ਭਾਏ ॥	ਵਡ ੩, ਛੰਤ ੧, ੪ : ੬	-	੫੬੮
ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥	ਗਉ ੩, ਛੰਤ ੨, ੨ : ੬	-	੨੪੪
ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥	ਗਉ ੩, ਛੰਤ ੧, ੪ : ੬	-	੨੪੪
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥	ਤਿਲੰ ੧, ੩, ੪ : ੨	-	੭੨੨
ਨਾਨਕ ਕਾਮਣਿ ਕੰਤੈ ਰਾਵੇ ਮਨਿ ਮਾਨਿਐ ਸੁਖੁ ਹੋਈ ॥	ਸੂਹੀ ੩, ਛੰਤ ੪, ੧ : ੬	-	੭੭੦
ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥	ਗਉ ੩, ਛੰਤ ੨, ੧ : ੬	-	੨੪੪
ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥	ਗਉ ੩, ਛੰਤ ੧, ੨ : ੬	-	੨੪੪
ਨਾਨਕ ਕਾਮਣਿ ਪਿਰਹਿ ਪਿਆਰੀ ਵਿਚਹੁ ਆਪੁ ਗਵਾਏ ॥	ਗਉ ੩, ਛੰਤ ੩, ੧ : ੬	-	੨੪੫
ਨਾਨਕ ਕਾਮਣਿ ਪਿਰੁ ਰਾਵੇ ਆਪਣਾ ਰਵਿ ਰਹਿਆ ਪ੍ਰਭੁ ਸੋਈ ॥	ਸੂਹੀ ੩, ਛੰਤ ੪, ੨ : ੬	-	੭੭੦
ਨਾਨਕ ਕਾਮਿ ਕ੍ਰੋਧਿ ਕਿਨੈ ਨ ਪਾਇਓ ਪੁਛਹੁ ਗਿਆਨੀ ਜਾਇ ॥	ਬਿਹਾ ੪, ਵਾਰ ੯ ਸ, ੩, ੧ : ੫	-	੫੫੧
ਨਾਨਕ ਕਾਰਣੁ ਕਰਤੇ ਵਸਿ ਹੈ ਗੁਰਮੁਖਿ ਬੂਝੈ ਕੋਇ ॥	ਸਿਰੀ ੪, ਵਾਰ ੧੮ ਸ, ੩, ੧ : ੪	-	੯੦
ਨਾਨਕ ਕਾਰ ਨ ਕਥਨੀ ਜਾਇ ॥	ਆਸਾ ੧, ਵਾਰ ੨ ਸ, ੧, ੨ : ੮	-	੪੬੩
ਨਾਨਕ ਕਾ ਰਾਖਾ ਆਪਿ ਪ੍ਰਭੁ ਸੁਆਮੀ ਕਿਆ ਮਾਨਸ ਬਪੁਰੇ ਕਰੀਐ ॥	ਬਿਲਾ ੫, ੯੫, ੨ : ੨	-	੮੨੩
ਨਾਨਕ ਕਿਸ ਨੋ ਆਖੀਐ ਆਪੇ ਦੇਵਣਹਾਰੁ ॥	ਮਲਾ ੧, ਵਾਰ, ੧੦ : ੮	-	੧੨੮੩
ਨਾਨਕ ਕਿਸ ਨੋ ਆਖੀਐ ਸਭੁ ਵਰਤੈ ਆਪਿ ਸਚਿਆਰੁ ॥	ਸਾਰ ੪, ਵਾਰ ੩੦ ਸ, ੩, ੧ : ੫	-	੧੨੪੮
ਨਾਨਕ ਕਿਸ ਨੋ ਆਖੀਐ ਜਾ ਆਪੇ ਬਖਸਣਹਾਰੁ ॥	ਵਡ ੪, ਵਾਰ ੮ ਸ, ੩, ੨ : ੫	-	੫੮੯
ਨਾਨਕ ਕਿਸ ਨੋ ਆਖੀਐ ਵਿਣੁ ਪੁਛਿਆ ਹੀ ਲੈ ਜਾਇ ॥	ਸਲੋ ੧, ੩੧ : ੪	-	੧੪੧੨
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥	ਵਡ ੧, ਅਲਾ ੨, ੪ : ੧	-	੫੮੦
ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ ॥	ਵਡ ੧, ਅਲਾ ੨, ੪ : ੬	-	੫੮੦
ਨਾਨਕ ਕਿਰਤਿ ਪਇਐ ਕਮਾਵਣਾ ਕੋਇ ਨ ਮੇਟਣਹਾਰੁ ॥	ਵਡ ੪, ਵਾਰ ੧੯ ਸ, ੩, ੨ : ੩	-	੫੯੪
ਨਾਨਕ ਕਿਰਤੁ ਨ ਜਾਇ ਮਿਟਾਇਓ ॥	ਮਾਰੂ ੫, ੧੯, ੨ : ੧੨	-	੧੦੦੫
ਨਾਨਕ ਕਿਰਤੁ ਨ ਜਾਇ ਮਿਟਾਇਆ ॥	ਭੈਰ ੫, ੩੪, ੪ : ੪	-	੧੧੪੫
ਨਾਨਕ ਕਿਰਪਾ ਕਰਿ ਕੈ ਮੇਲੇ ਵਿਛੁੜਿ ਕਦੇ ਨ ਜਾਈ ॥	ਸੂਹੀ ੪, ਛੰਤ ੧, ੪ : ੬	-	੭੭੩
ਨਾਨਕ ਕਿਰਪਾ ਤੇ ਹਰਿ ਧਿਆਈਐ ਗੁਰਮੁਖਿ ਪਾਵੈ ਕੋਇ ॥	ਗਉ ੪, ਵਾਰ ੧ ਸ, ੪, ੧ : ੪	-	੩੦੦
ਨਾਨਕ ਕੀ ਅਰਦਾਸਿ ਸੁਣੀਜੈ ॥	ਆਸਾ ੫, ੭੭, ੪ : ੧	-	੩੮੯
ਨਾਨਕ ਕੀ ਅਰਦਾਸਿ ਸੁਣੀਜੈ ॥	ਸੂਹੀ ੫, ੨੦, ੫ : ੧	-	੭੪੧
ਨਾਨਕ ਕੀ ਅਰਦਾਸਿ ਹੈ ਸਚ ਨਾਮਿ ਸੁਹੇਲਾ ॥	ਆਸਾ ੧, ਅਸ ੨੦, ੧*: ੧	-	੪੨੧
ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥	ਬਿਲਾ ੫, ੪੨, ੪ : ੨	-	੮੧੧
ਨਾਨਕ ਕੀ ਹਰਿ ਲੋਚਾ ਪੂਰਿ ॥	ਗਉ ੫, ਸੁਖ ੧੫, ੩ : ੧੦	-	੨੮੨
ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥	ਬਿਲਾ ੫, ੪੯, ੪ : ੧	-	੮੧੩
ਨਾਨਕ ਕੀ ਧਰ ਤੂੰਹੈ ਠਾਕੁਰ ਹਰਿ ਰੰਗਿ ਪਾਰਿ ਪਰੀਵਾਂ ਜੀਉ ॥	ਮਾਝ ੫, ੧੬, ੪ : ੩	-	੯੯
ਨਾਨਕ ਕੀ ਧਰ ਤੂਹੈ ਠਾਕੁਰ ਤੂ ਨਾਨਕ ਕਾ ਮਾਣਾ ॥	ਸੂਹੀ ੫, ਛੰਤ ੪, ੩ : ੬	-	੭੭੯
ਨਾਨਕ ਕੀ ਪ੍ਰਭ ਸਚੁ ਅਰਦਾਸਿ ॥	ਮਲਾ ੫, ੨੨, ੪ : ੪	-	੧੨੭੧
ਨਾਨਕ ਕੀ ਪ੍ਰਭ ਸਰਧਾ ਪੂਰਿ ॥	ਰਾਮ ੫, ੩੩, ੪ : ੪	-	੮੯੩
ਨਾਨਕ ਕੀ ਪ੍ਰਭ ਪਹਿ ਅਰਦਾਸਿ ॥	ਆਸਾ ੫, ੭੪, ੪ : ੨	-	੩੮੯
ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥	ਸੂਹੀ ੫, ੫੪, ੪ : ੨	-	੭੪੯
ਨਾਨਕ ਕੀ ਪ੍ਰਭ ਪਾਹਿ ਬਿਨੰਤੀ ਕਾਟਹੁ ਅਵਗੁਣ ਮੇਰੇ ॥	ਸੋਰ ੫, ੨੨, ੪ : ੨	-	੬੧੫
ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥	ਗਉ ੫, ਸੁਖ ੨੦, ੨੦ ਸ: ੨	-	੨੮੯
ਨਾਨਕ ਕੀ ਪ੍ਰਭ ਬੇਨਤੀ ਸਾਧਸੰਗਿ ਸਮਾਉ ॥	ਸੂਹੀ ੫, ੪੩, ੨ : ੨	-	੭੪੫
ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥	ਬਿਲਾ ੫, ੫੧, ੪ : ੨	-	੮੧੩
ਨਾਨਕ ਕੀ ਪ੍ਰਭ ਬੇਨਤੀ ਹਰਿ ਭਾਵੈ ਬਖਸਿ ਮਿਲਾਇ ॥	ਸਲੋ ੩, ੪੧ : ੬	-	੧੪੧੮
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥	ਮਾਝ ੫, ਬਾਰਾ, ੩ : ੮	-	੧੩੪
ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੁੜੀਏ ਮਿਲਿ ਸਾਧੂ ਸੰਗਿ ਅਘਾਣੇ ਰਾਮ ॥	ਬਿਹਾ ੪, ੬, ੨ : ੪	-	੫੪੧
ਨਾਨਕ ਕੀ ਬੇਨੰਤੀਆ ਹਰਿ ਸੁਰਜਨੁ ਦੇਖਾ ਨੈਣ ॥	ਮਾਝ ੫, ਦਿਨ ੧, ੧ : ੯	-	੧੩੬

ਨਾਨਕ ਗੁਰ ਭੇਟਤ ਹਰਿ ਸਿਉ ਲਿਵ ਲਾਗੀ ॥	ਗਉ ੫, ੧੩੯, ੪ : ੨	-	੧੯੩
ਨਾਨਕ ਗੁਰਮਤਿ ਉਬਰੇ ਸਚਾ ਨਾਮੁ ਸਮਾਲਿ ॥	ਸਿਰੀ ੩, ੪੩, ੪ : ੩	-	੩੦
ਨਾਨਕ ਗੁਰਮਤਿ ਸਹਜਿ ਸਮਾਉ ॥	ਗਉ ੧, ੮, ੪ : ੩	-	੧੫੩
ਨਾਨਕ ਗੁਰਮਤਿ ਸਹਜਿ ਸਮਾਨਾ ॥	ਗਉ ੧, ਅਸ ੧, ੮ : ੪	-	੨੨੧
ਨਾਨਕ ਗੁਰਮਤਿ ਸਾਚਿ ਸਮਾਵਹੁ ॥	ਰਾਮ ੧, ਓਅੰ, ੨੭ : ੯	-	੯੩੩
ਨਾਨਕ ਗੁਰਮਤਿ ਨਾਮਿ ਲਿਵ ਲਾਗੀ ॥	ਆਸਾ ੪, ੬੦, ੪ : ੨	-	੩੬੭
ਨਾਨਕ ਗੁਰਮਤਿ ਨਾਮੁ ਧਿਆਇਆ ॥	ਆਸਾ ੧, ੧੭, ੪ : ੪	-	੩੫੪
ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥	ਬਿਲਾ ੩, ਅਸ ੧, ੮ : ੩	-	੮੩੩
ਨਾਨਕ ਗੁਰਮਤਿ ਮਿਲੀਐ ਮੀਤ ॥	ਰਾਮ ੧, ਓਅੰ, ੧੭ : ੮	-	੯੩੨
ਨਾਨਕ ਗੁਰਮਤੀ ਸੁਖੁ ਪਾਇਆ ਬਖਸੇ ਬਖਸਣਹਾਰ ॥	ਵਡ ੪, ਵਾਰ ੨੧ ਸ, ੩, ੨ : ੪	-	੫੯੪
ਨਾਨਕ ਗੁਰ ਮਿਰੀਆ ॥	ਸੂਹੀ ੫, ੪੪, ੨ : ੬	-	੭੪੬
ਨਾਨਕ ਗੁਰ ਮਿਲਿ ਗਾਇ ਗੁਨਾ ॥	ਬਸੰ ੫, ੮, ੪ : ੪	-	੧੧੮੨
ਨਾਨਕ ਗੁਰ ਮਿਲਿ ਭਏ ਨਿਹਾਲ ॥	ਆਸਾ ੫, ੧੩, ੫ : ੨	-	੩੭੪
ਨਾਨਕ ਗੁਰਮੁਖਾ ਨੋ ਸੁਖੁ ਅਗਲਾ ਜਿਨਾ ਅੰਤਰਿ ਨਾਮ ਨਿਵਾਸੁ ॥	ਸੋਰ ੪, ਵਾਰ ੩ ਸ, ੩, ੧ : ੮	-	੬੪੩
ਨਾਨਕ ਗੁਰਮੁਖਿ ਉਤਰਸਿ ਪਾਰਿ ॥	ਸੂਹੀ ੩, ਵਾਰ ੧੭ ਸ, ੧, ੧ : ੮	-	੭੯੧
ਨਾਨਕ ਗੁਰਮੁਖਿ ਉਤਰਸਿ ਪਾਰੇ ॥	ਰਾਮ ੧, ਸਿਗੋ, ੧੮ : ੪	-	੯੩੯
ਨਾਨਕ ਗੁਰਮੁਖਿ ਉਤਰਹਿ ਪਾਰਿ ॥	ਪ੍ਰਭਾ ੫, ੭, ੪ : ੨	-	੧੩੩੯
ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥	ਗੂਜ ੩, ਵਾਰ ੧੮ ਸ, ੩, ੨ : ੭	-	੫੧੬
ਨਾਨਕ ਗੁਰਮੁਖਿ ਉਬਰੇ ਸਚੈ ਸਬਦਿ ਸਮਾਹਿ ॥	ਰਾਮ ੩, ਵਾਰ ੮ ਸ, ੩, ੩ : ੭	-	੯੫੦
ਨਾਨਕ ਗੁਰਮੁਖਿ ਉਬਰੇ ਸਾਚਾ ਨਾਮੁ ਸਮਾਲਿ ॥	ਸਿਰੀ ੪, ਵਾਰ ੭ ਸ, ੩, ੧ : ੩	-	੮੫
ਨਾਨਕ ਗੁਰਮੁਖਿ ਉਬਰੇ ਗੁਰੁ ਸਰਵਰੁ ਸਚੀ ਪਾਲਿ ॥	ਸਲੋ ੧, ੮ : ੪	-	੧੪੧੧
ਨਾਨਕ ਗੁਰਮੁਖਿ ਉਬਰੇ ਜਿ ਆਪਿ ਮੇਲੇ ਕਰਤਾਰਿ ॥	ਗੂਜ ੩, ਵਾਰ ੧੧ ਸ, ੩, ੨ : ੫	-	੫੧੩
ਨਾਨਕ ਗੁਰਮੁਖਿ ਆਪੁ ਪਛਾਣੈ ਪ੍ਰਭ ਜੈਸੇ ਅਵਿਨਾਸੀ ॥	ਸੂਹੀ ੧, ਛੰਤ ੩, ੪ : ੬	-	੭੬੫
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥	ਬਿਲਾ ੪, ਵਾਰ ੨ ਸ, ੩, ੧ : ੪	-	੮੪੯
ਨਾਨਕ ਗੁਰਮੁਖਿ ਐਸਾ ਜਾਣੈ ਪੂਰੇ ਮਾਂਹਿ ਸਮਾਂਹੀ ॥	ਸਲੋ ੧, ੩੩ : ੨	-	੧੪੧੨
ਨਾਨਕ ਗੁਰਮੁਖਿ ਏਕੁ ਪਛਾਣੈ ਅਵਰੁ ਨ ਜਾਣੈ ਦੂਜਾ ॥	ਸੂਹੀ ੪, ਛੰਤ ੪, ੧ : ੬	-	੭੭੫
ਨਾਨਕ ਗੁਰਮੁਖਿ ਸਹਜਿ ਮਿਲਾਏ ਜਿਉ ਜਲੁ ਜਲਹਿ ਸਮਾਵੈ ॥	ਬਸੰ ੪, ਅਸ ੧, ੮ : ੨	-	੧੧੯੧
ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥	ਵਡ ੪, ਵਾਰ ੧੪ ਸ, ੩, ੧ : ੩	-	੫੯੧
ਨਾਨਕ ਗੁਰਮੁਖਿ ਸਗਲ ਭਵਣ ਕੀ ਸੋਝੀ ਹੋਇ ॥	ਰਾਮ ੧, ਸਿਗੋ, ੪੨ : ੬	-	੯੪੨
ਨਾਨਕ ਗੁਰਮੁਖਿ ਸਚਿ ਸਮਾਵਹਿ ਸਚੁ ਨਾਮੁ ਉਰ ਧਾਰਿ ॥	ਸਿਰੀ ੪, ਵਾਰ ੧੬ ਸ, ੩, ੨ : ੫	-	੮੯
ਨਾਨਕ ਗੁਰਮੁਖਿ ਸਚੁ ਕਮਾਵੈ ਮਨਮੁਖਿ ਆਵੈ ਜਾਇ ॥	ਸਿਰੀ ੪, ਵਾਰ ੧੨ ਸ, ੩, ੨ : ੧੧	-	੮੭
ਨਾਨਕ ਗੁਰਮੁਖਿ ਸਦਾ ਸੁਹਾਗਣੀ ਜਿਸੁ ਅਵਿਨਾਸੀ ਪੁਰਖੁ ਭਰਤਾਰੁ ॥	ਸੂਹੀ ੩, ਵਾਰ ੪ ਸ, ੩, ੧ : ੭	-	੭੮੬
ਨਾਨਕ ਗੁਰਮੁਖਿ ਸਦਾ ਸੁਖੁ ਪਾਵਹਿ ਅਨਦਿਨੁ ਹਰਿ ਬੈਰਾਗੀ ॥	ਵਡ ੪, ਵਾਰ ੧੨ ਸ, ੩, ੨ : ੩	-	੫੯੦
ਨਾਨਕ ਗੁਰਮੁਖਿ ਸਬਦਿ ਸਮਾਇ ॥੯ ॥	ਗਉ ੧, ਅਸ ੧੪, ੯ : ੩	-	੨੨੭
ਨਾਨਕ ਗੁਰਮੁਖਿ ਸਬਦਿ ਸੁਹਾਵੇ ਅਨਦਿਨੁ ਹਰਿ ਗੁਣ ਗਾਏ ॥	ਗਉ ੩, ਛੰਤ ੪, ੩ : ੬	-	੨੪੬
ਨਾਨਕ ਗੁਰਮੁਖਿ ਸਬਦਿ ਨਿਸਤਾਰੇ ॥	ਰਾਮ ੧, ਸਿਗੋ, ੩੧ : ੬	-	੯੪੧
ਨਾਨਕ ਗੁਰਮੁਖਿ ਸਬਦਿ ਪਛਾਣੈ ॥	ਰਾਮ ੧, ਸਿਗੋ, ੭੧ : ੬	-	੯੪੬
ਨਾਨਕ ਗੁਰਮੁਖਿ ਸਬਦਿ ਪਛਾਣੈ ਅਹਿਨਿਸਿ ਨਾਮੁ ਧਿਆਈਐ ॥	ਆਸਾ ੧, ਛੰਤ ੩, ੧ : ੬	-	੪੩੭
ਨਾਨਕ ਗੁਰਮੁਖਿ ਸਬਦੁ ਸਮ੍ਾਲੇ ਰਾਮ ਨਾਮਿ ਵਡਿਆਈ ॥	ਭੈਰ ੩, ੧੮, ੪ : ੨	-	੧੧੩੨
ਨਾਨਕ ਗੁਰਮੁਖਿ ਸਾਚਿ ਸਮਾਇ ॥	ਰਾਮ ੧, ਸਿਗੋ, ੧੩ : ੪	-	੯੩੯
ਨਾਨਕ ਗੁਰਮੁਖਿ ਸਾਚਿ ਸਮਾਵੈ ॥	ਆਸਾ ੩, ੪੦, ੪ : ੪	-	੩੬੧
ਨਾਨਕ ਗੁਰਮੁਖਿ ਸਾਚਿ ਸਮਾਵੈ ॥	ਰਾਮ ੧, ਸਿਗੋ, ੨੭ : ੬	-	੯੪੧
ਨਾਨਕ ਗੁਰਮੁਖਿ ਸਾਂਤਿ ਹੋਇ ਨਾਮੁ ਰਖਹੁ ਉਰਿ ਧਾਰਿ ॥	ਸਲੋ ੩, ੫੪ : ੪	-	੧੪੧੯
ਨਾਨਕ ਗੁਰਮੁਖਿ ਸੇ ਸੁਹੇਲੇ ਭਏ ਮੁਖ ਊਜਲ ਦਰਬਾਰੇ ॥	ਸਾਰ ੪, ਵਾਰ ੩੨ ਸ, ੩, ੨ : ੭	-	੧੨੪੯
ਨਾਨਕ ਗੁਰਮੁਖਿ ਸੇਵੀਐ ਸਦਾ ਸਦਾ ਦਾਤਾਰੁ ॥	ਸਿਰੀ ੪, ਵਾਰ ੨੧ ਸ, ੩, ੧ : ੨	-	੯੧
ਨਾਨਕ ਗੁਰਮੁਖਿ ਸੋਹਣੇ ਤਿਤੁ ਸਚੈ ਦਰਬਾਰਿ ॥	ਸਲੋ ੩, ੪੭ : ੬	-	੧੪੧੮
ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ ॥	ਗਉ ੫, ਬਾਅ, ੬ ਸ: ੨	-	੨੫੧

ਨਾਨਕ ਗੁਰਮੁਖਿ ਹਉਮੈ ਤੁਟੈ ਤਾ ਹਰਿ ਹਰਿ ਨਾਮੁ ਧਿਆਵੈ ॥	ਮਾਝ ੧, ਵਾਰ ੪ ਸ, ੧, ੨ : ੫	-	੧੩੯
ਨਾਨਕ ਗੁਰਮੁਖਿ ਹਰਿ ਆਪਿ ਤਰਾਵੈ ॥	ਗਉ ੪, ੪੩, ੪ : ੩	-	੧੬੫
ਨਾਨਕ ਗੁਰਮੁਖਿ ਹਰਿ ਸਾਲਾਹਿਆ ਤਨੁ ਮਨੁ ਸੀਤਲੁ ਹੋਇ ॥	ਕਾਨ ੪, ਵਾਰ ੨ ਸ, ੪, ੨ : ੫	-	੧੩੧੩
ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ ॥	ਗਉ ੫, ਸੁਖ ੧, ੮ : ੧੦	-	੨੬੩
ਨਾਨਕ ਗੁਰਮੁਖਿ ਹਰਿ ਹਰਿ ਤਿਹ ਜਪਨਾ ॥	ਗਉ ੫, ਬਾਅ, ੧੨ : ੮	-	੨੫੨
ਨਾਨਕ ਗੁਰਮੁਖਿ ਹਰਿ ਗੁਣ ਗਾਵੈ ॥	ਗਉ ੧, ਅਸ ੩, ੮ : ੩	-	੨੨੨
ਨਾਨਕ ਗੁਰਮੁਖਿ ਹਰਿ ਗੁਣ ਰਵਹਿ ਗੁਣ ਮਹਿ ਰਹੈ ਸਮਾਇ ॥	ਸੋਰ ੪, ਵਾਰ ੧੧ ਸ, ੩, ੨ : ੨	-	੬੪੬
ਨਾਨਕ ਗੁਰਮੁਖਿ ਹਰਿ ਨਾਮੁ ਪਾਇਆ ਸਹਜੇ ਸਚਿ ਸਮਾਹਿ ॥	ਵਡ ੪, ਵਾਰ ੧੩ ਸ, ੩, ੨ : ੩	-	੫੯੧
ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ ॥	ਸੋਰ ੪, ਵਾਰ ੨੦ ਸ, ੩, ੨ : ੫	-	੬੫੦
ਨਾਨਕ ਗੁਰਮੁਖਿ ਹਰਿ ਪਾਇਆ ਸਦਾ ਹਰਿ ਨਾਮਿ ਸਮਾਇ ॥	ਸਿਰੀ ੩, ੩੯, ੪ : ੩	-	੨੯
ਨਾਨਕ ਗੁਰਮੁਖਿ ਹਰਿ ਰਸਿ ਮਿਲੈ ਜੀਵਾ ਹਰਿ ਗੁਣ ਗਾਇ ॥	ਸਿਰੀ ੧, ਅਸ ੧੫, ੮ : ੩	-	੬੩
ਨਾਨਕ ਗੁਰਮੁਖਿ ਹਿਰਦੈ ਰਾਮ ਨਾਮੁ ਲੇਹੁ ਜਮਾਈ ॥	ਭੈਰ ੩, ੧੦, ੪ : ੨	-	੧੧੩੦
ਨਾਨਕ ਗੁਰਮੁਖਿ ਹੋਵਹਿ ਤਾ ਉਬਰਹਿ ਨਾਹਿ ਤ ਬਧੇ ਦੁਖ ਸਹਾਹਿ ॥	ਵਡ ੪, ਵਾਰ ੧੩ ਸ, ੩, ੧ : ੩	-	੫੯੧
ਨਾਨਕ ਗੁਰਮੁਖਿ ਖਸਮੁ ਪਛਾਤਾ ॥	ਰਾਮ ੧, ਸਿਗੋ, ੩੭ : ੬	-	੯੪੨
ਨਾਨਕ ਗੁਰਮੁਖਿ ਗਿਆਨੁ ਪਰਾਪਤਿ ਹੋਵੈ ਤਿਮਰ ਅਗਿਆਨੁ ਅਧੇਰੁ ਚੁਕਾਇਆ ॥	ਗੂਜ ੩, ਵਾਰ ੧੧ ਸ, ੩, ੧ : ੪	-	੫੧੨
ਨਾਨਕ ਗੁਰਮੁਖਿ ਗਿਆਨੁ ਪ੍ਰਗਾਸਿਆ ਤਿਮਰ ਅਗਿਆਨੁ ਅੰਧੇਰੁ ਚੁਕਾਇਆ ॥	ਬਿਲਾ ੪, ਵਾਰ ੭ ਸ, ੩, ੨ : ੩	-	੮੫੨
ਨਾਨਕ ਗੁਰਮੁਖਿ ਚਲਤੁ ਹੈ ਵੇਖਹੁ ਲੋਕਾ ਆਇ ॥	ਰਾਮ ੩, ਵਾਰ ੧ ਸ, ੩, ੧ : ੬	-	੯੪੭
ਨਾਨਕ ਗੁਰਮੁਖਿ ਚੋਟ ਨ ਖਾਵੈ ॥	ਰਾਮ ੧, ਸਿਗੋ, ੩੫ : ੬	-	੯੪੨
ਨਾਨਕ ਗੁਰਮੁਖਿ ਛੁਟੀਐ ਹਰਿ ਪ੍ਰੀਤਮ ਸਿਉ ਸੰਗੁ ॥	ਸਲੋ ੧, ੭ : ੪	-	੧੪੧੦
ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥	ਸਲੋ ੩, ੬ : ੬	-	੧੪੧੩
ਨਾਨਕ ਗੁਰਮੁਖਿ ਜਮੁ ਸੇਵਾ ਕਰੇ ਜਿਨ ਮਨਿ ਸਚਾ ਹੋਇ ॥	ਵਡ ੪, ਵਾਰ ੭ ਸ, ੩, ੧ : ੫	-	੫੮੮
ਨਾਨਕ ਗੁਰਮੁਖਿ ਜਾਣੀਐ ਕਲਿ ਕਾ ਏਹੁ ਨਿਆਉ ॥	ਮਲਾ ੧, ਵਾਰ ੨੨ ਸ, ੨, ੧ : ੪	-	੧੨੮੮
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥	ਆਸਾ ੧, ਵਾਰ ੨ ਸ, ੨, ੩ : ੫	-	੪੬੩
ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ ॥	ਗੂਜ ੩, ਵਾਰ ੨੧ ਸ, ੩, ੨ : ੨	-	੫੧੭
ਨਾਨਕ ਗੁਰਮੁਖਿ ਜਿਨ੍ਹ ਪੀਆ ਤਿਨ੍ਹ ਬਹੁੜਿ ਨ ਲਾਗੀ ਆਇ ॥	ਮਲਾ ੧, ਵਾਰ ੧੧ ਸ, ੩, ੧ : ੪	-	੧੨੮੩
ਨਾਨਕ ਗੁਰਮੁਖਿ ਜਿਨ੍ਹੀ ਧਿਆਇਆ ਆਏ ਸੇ ਪਰਵਾਣੁ ॥	ਸਲੋ ੩, ੬੩ : ੯	-	੧੪੨੧
ਨਾਨਕ ਗੁਰਮੁਖਿ ਤਤੁ ਬੀਚਾਰੁ ॥	ਰਾਮ ੧, ਅਸ ੬, ੮ : ੪	-	੯੦੬
ਨਾਨਕ ਗੁਰਮੁਖਿ ਤਰੀ ਤਿਨਿ ਮਾਇਆ ॥	ਆਸਾ ੫, ੫੮, ੪ : ੨	-	੩੮੫
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥	ਮਲਾ ੧, ਵਾਰ ੯ ਸ, ੩, ੨ : ੫	-	੧੨੮੨
ਨਾਨਕ ਗੁਰਮੁਖਿ ਤਿਨੀ ਨਾਮੁ ਧਿਆਇਆ ਜਿਨ ਕੰਉ ਧੁਰਿ ਪੂਰਬਿ ਲਿਖਿਆਸਿ ॥	ਵਡ ੪, ਵਾਰ ੧੭ ਸ, ੩, ੨ : ੪	-	੫੯੩
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਆਤਮ ਰਾਮੁ ਮੁਰਾਰਿ ॥	ਮਲਾ ੧, ਵਾਰ ੮ ਸ, ੩, ੨ : ੫	-	੧੨੮੧
ਨਾਨਕ ਗੁਰਮੁਖਿ ਨਦਰੀ ਆਇਆ ਹਰਿ ਇਕੋ ਸੁਘੜੁ ਸੁਜਾਣੀਐ ॥	ਮਾਝ ੧, ਵਾਰ ੨ ਸ, ੨, ੨ : ੭	-	੧੩੮
ਨਾਨਕ ਗੁਰਮੁਖਿ ਨਦਰੀ ਆਇਆ ਮੋਹ ਮਾਇਆ ਵਿਛੁੜਿ ਸਭ ਜਾਇ ॥	ਸਲੋ ੪, ੧੭ : ੫	-	੧੪੨੩
ਨਾਨਕ ਗੁਰਮੁਖਿ ਨਾਮਿ ਸਮਾਹਾ ॥	ਮਲਾ ੩, ੧੧, ੪ : ੪	-	੧੨੬੨
ਨਾਨਕ ਗੁਰਮੁਖਿ ਨਾਮੁ ਅਮੋਲਕੁ ਜੁਗਿ ਜੁਗਿ ਅੰਤਰਿ ਧਾਰੀ ॥	ਸਾਰ ੧, ੩, ੪ : ੨	-	੧੧੯੮
ਨਾਨਕ ਗੁਰਮੁਖਿ ਨਾਮੁ ਸਮਾਲਿ ॥	ਰਾਮ ੧, ਸਿਗੋ, ੧੧ : ੪	-	੯੩੯
ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ ॥	ਗਉ ੫, ਸੁਖ ੩, ੨ : ੧੦	-	੨੬੫
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ ॥	ਗਉ ੫, ਸੁਖ ੩, ੧ : ੧੦	-	੨੬੫
ਨਾਨਕ ਗੁਰਮੁਖਿ ਨਾਮੁ ਦਿਵਾਇਆ ॥	ਆਸਾ ੪, ੫੬, ੪ : ੨	-	੩੬੭
ਨਾਨਕ ਗੁਰਮੁਖਿ ਨਾਮੁ ਧਿਆਇਆ ਤਾ ਪਾਏ ਮੋਖ ਦੁਆਰਾ ॥	ਆਸਾ ੪, ਛੰਤ ੯, ੪ : ੬	-	੪੪੩
ਨਾਨਕ ਗੁਰਮੁਖਿ ਨਾਮੁ ਧਿਆਈਐ ਸਹਿਲਾ ਆਇਆ ਸੋਇ ॥	ਸਾਰ ੪, ਵਾਰ ੧੮ ਸ, ੪, ੧ : ੪	-	੧੨੪੪
ਨਾਨਕ ਗੁਰਮੁਖਿ ਨਾਮੁ ਧਿਆਈਐ ਸਚਿ ਮਿਲਾਵਾ ਹੋਇ ॥	ਸਿਰੀ ੩, ੪੬, ੪ : ੩	-	੩੧
ਨਾਨਕ ਗੁਰਮੁਖਿ ਨਾਮੁ ਧਿਆਏ ਨਾਮੇ ਨਾਮਿ ਸਮਾਵਣਿਆ ॥	ਮਾਝ ੩, ਅਸ ੧੩, ੮ : ੩	-	੧੧੭
ਨਾਨਕ ਗੁਰਮੁਖਿ ਨਾਮੁ ਪਛਾਣੈ ॥	ਗਉ ੩, ੨੫, ੪ : ੪	-	੧੫੯

ਨਾਨਕ ਗੁਰਮੁਖਿ ਨਾਮੁ ਪਛਾਣੈ ॥	ਧਨਾ ੩, ੬, ੪ : ੪	-	੬੬੫
ਨਾਨਕ ਗੁਰਮੁਖਿ ਨਾਮੁ ਪਾਵੈ ਜਨੁ ਕੋਇ ॥	ਗਉ ੫, ਸੁਖ ੨. ੮ : ੧੦	-	੨੬੫
ਨਾਨਕ ਗੁਰਮੁਖਿ ਨਾਮੁ ਪਿਆਰਿ ॥	ਭੈਰ ੩, ੯, ੪ : ੨	-	੧੧੨੯
ਨਾਨਕ ਗੁਰਮੁਖਿ ਨਾਮੁ ਮਨਿ ਵਸੈ ਤਾ ਸੁਣਿ ਕਰੇ ਸਾਬਾਸਿ ॥	ਮਾਰੂ ੩, ੪, ੪ : ੨	-	੯੯੪
ਨਾਨਕ ਗੁਰਮੁਖਿ ਪਰਗਟੁ ਹੋਇਆ ਜਾ ਕਉ ਜੋਤਿ ਧਰੀ ਕਰਤਾਰਿ ਜੀਉ ॥	ਸਿਰੀ ੧, ਅਸ ੨੮, ੧੫ : ੩	-	੭੨
ਨਾਨਕ ਗੁਰਮੁਖਿ ਪਰਮ ਗਤਿ ਪਾਈਐ ॥	ਗਉ ੫, ਸੁਖ ੨, ੨ : ੧੦	-	੨੬੪
ਨਾਨਕ ਗੁਰਮੁਖਿ ਪਾਈਐ ਆਪੇ ਜਾਣੈ ਸੋਇ ॥੪ ॥	ਸਿਰੀ ੩, ੪੨, ੪ : ੩	-	੩੦
ਨਾਨਕ ਗੁਰਮੁਖਿ ਪਾਈਐ ਦਇਆ ਕਰੇ ਹਰਿ ਹੀਰੁ ॥	ਸਿਰੀ ੧, ੨੧, ੪ : ੩	-	੨੨
ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥	ਸਲੋ ੩, ੩੫ : ੪	-	੧੪੧੭
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥	ਰਾਮ ੧, ਓਅੰ, ੫੧ : ੫	-	੯੩੭
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥	ਬਿਹਾ ੪, ਵਾਰ ੧੮ ਸ, ੩, ੨ : ੫	-	੫੫੫
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥	ਰਾਮ ੩, ਵਾਰ ੪ ਸ, ੩, ੩ : ੪	-	੯੪੮
ਨਾਨਕ ਗੁਰਮੁਖਿ ਪਾਵੈ ਸੋਇ ॥	ਸਾਰ ੪, ਵਾਰ ੧੫ ਸ, ੧, ੨ : ੯	-	੧੨੪੩
ਨਾਨਕ ਗੁਰਮੁਖਿ ਪਾਵੈ ਪਾਰੁ ॥	ਰਾਮ ੧, ਓਅੰ, ੨੨ : ੮	-	੯੩੨
ਨਾਨਕ ਗੁਰਮੁਖਿ ਬਖਸਿ ਲਏ ਅੰਤਿ ਬੇਲੀ ਹੋਇ ਭਗਵਾਨੁ ॥	ਮਲਾ ੧, ਵਾਰ ੧੩ ਸ, ੩, ੨ : ੪	-	੧੨੮੪
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥	ਸੋਰ ੪, ਵਾਰ ੭ ਸ, ੩, ੨ : ੩	-	੬੪੫
ਨਾਨਕ ਗੁਰਮੁਖਿ ਬੰਧੁ ਨ ਪਾਇ ॥	ਰਾਮ ੧, ਸਿਗੋ, ੪੧ : ੬	-	੯੪੨
ਨਾਨਕ ਗੁਰਮੁਖਿ ਬੁਝੀਐ ਜਾ ਆਪੇ ਨਦਰਿ ਕਰੇਇ ॥	ਸੋਰ ੪, ਵਾਰ ੧੪ ਸ, ੩, ੧ : ੪	-	੬੪੮
ਨਾਨਕ ਗੁਰਮੁਖਿ ਬੁਝੀਐ ਜਿਸ ਨੋ ਆਪਿ ਵਿਖਾਲੇ ਸੋਇ ॥	ਮਾਰੂ ੩, ਵਾਰ ੧੭ ਸ, ੩, ੨ : ੭	-	੧੦੯੨
ਨਾਨਕ ਗੁਰਮੁਖਿ ਬੁਝੀਐ ਪਾਈਐ ਮੋਖ ਦੁਆਰੁ ॥	ਸਿਰੀ ੩, ੩੬, ੫ : ੪	-	੨੭
ਨਾਨਕ ਗੁਰਮੁਖਿ ਬੂਝੈ ਸੋਝੀ ਪਾਇ ॥	ਬਿਲਾ ੩, ਵਾ ੨, ੧੦ : ੫	-	੮੪੩
ਨਾਨਕ ਗੁਰਮੁਖਿ ਬੂਝੈ ਕੋਈ ॥	ਗਉ ੩, ਅਸ ੬, ੮ : ੩	-	੨੩੨
ਨਾਨਕ ਗੁਰਮੁਖਿ ਬੂਝੈ ਕੋ ਸਬਦੁ ਵੀਚਾਰਿ ॥	ਬਿਲਾ ੩, ਵਾ ੧, ੧੦ : ੬	-	੮੪੨
ਨਾਨਕ ਗੁਰਮੁਖਿ ਬ੍ਰਹਮੁ ਪਛਾਨ ॥	ਗਉ ੫, ਥਿਤੀ, ੧੪ : ੮	-	੨੯੯
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥	ਬਿਲਾ ੪, ਵਾਰ ੧ ਸ, ੩, ੨ : ੪	-	੮੪੯
ਨਾਨਕ ਗੁਰਮੁਖਿ ਮਹਲਿ ਬੁਲਾਈਐ ਹਰਿ ਮੇਲੇ ਮੇਲਣਹਾਰ ॥	ਮਲਾ ੧, ੫, ੪ : ੨	-	੧੨੫੬
ਨਾਨਕ ਗੁਰਮੁਖਿ ਮਥਿ ਤਤੁ ਕਢੀਐ ॥	ਆਸਾ ੪, ੫੭, ੪ : ੨	-	੩੬੭
ਨਾਨਕ ਗੁਰਮੁਖਿ ਮਨ ਸਿਉ ਲੁਝੈ ॥	ਸਲੋ ੩, ੪੬ : ੫	-	੧੪੧੮
ਨਾਨਕ ਗੁਰਮੁਖਿ ਮਨੁ ਸਮਝਾਹਿ ॥	ਰਾਮ ੧, ਸਿਗੋ, ੫੨ : ੬	-	੯੪੩
ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥	ਸੋਰ ੪, ਵਾਰ ੧੩ ਸ, ੩, ੨ : ੫	-	੬੪੭
ਨਾਨਕ ਗੁਰਮੁਖਿ ਮਿਲਿ ਰਹੇ ਜਪਿ ਹਰਿ ਨਾਮਾ ਉਰ ਧਾਰਿ ॥	ਗੂਜ ੩, ਵਾਰ, ੧੦ : ੫	-	੫੧੨
ਨਾਨਕ ਗੁਰਮੁਖਿ ਮਿਲਿ ਰਹੇ ਫਿਰਿ ਵਿਛੋੜਾ ਕਦੇ ਨ ਹੋਇ ॥	ਵਡ ੪, ਵਾਰ ੮ ਸ, ੩, ੧ : ੪	-	੫੮੯
ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥	ਸੋਰ ੪, ਵਾਰ ੨੯ ਸ, ੩, ੧ : ੪	-	੬੫੩
ਨਾਨਕ ਗੁਰਮੁਖਿ ਮਿਲੇ ਨ ਵਿਛੁੜਹਿ ਜਿ ਮੇਲੇ ਸਿਰਜਣਹਾਰਿ ॥	ਸਲੋ ੪, ੧੫ : ੪	-	੧੪੨੨
ਨਾਨਕ ਗੁਰਮੁਖਿ ਮੁਕਤਿ ਦੁਆਰੁ ॥	ਰਾਮ ੧, ਸਿਗੋ, ੨੮ : ੬	-	੯੪੧
ਨਾਨਕ ਗੁਰਮੁਖਿ ਮੁਕਤਿ ਪਰਾਇਣੁ ਹਰਿ ਪੂਰੈ ਭਾਗਿ ਮਿਲਾਇਆ ॥	ਮਾਰੂ ੧, ਸੋਲਾ ੨੧, ੧੦ : ੩	-	੧੦੪੨
ਨਾਨਕ ਗੁਰਮੁਖਿ ਮੇਲਿਅਨੁ ਹਰਿ ਦਰਿ ਸੋਹਾਇਆ ॥	ਸਾਰ ੪, ਵਾਰ, ੧੮ : ੫	-	੧੨੪੪
ਨਾਨਕ ਗੁਰਮੁਖਿ ਮੇਲਿਅਨੁ ਗੁਰ ਕੈ ਅੰਕਿ ਸਮਾਇ ॥	ਸਲੋ ੩, ੪੫ : ੬	-	੧੪੧੮
ਨਾਨਕ ਗੁਰਮੁਖਿ ਮੇਲਿ ਮਿਲਾਏ ॥	ਰਾਮ ੧, ਸਿਗੋ, ੩੬ : ੬	-	੯੪੨
ਨਾਨਕ ਗੁਰਮੁਖਿ ਮੇਲਿ ਮਿਲਾਏ ਗੁਰਮੁਖਿ ਹਰਿ ਹਰਿ ਜਾਇ ਰਲੈ ॥	ਪ੍ਰਭਾ ੩, ੬, ੫ : ੨	-	੧੩੩੪
ਨਾਨਕ ਗੁਰਮੁਖਿ ਰਸਨਾ ਹਰਿ ਜਪੈ ਹਰਿ ਕੈ ਨਾਇ ਪਿਆਰਿਆ ॥	ਬਿਹਾ ੪, ਵਾਰ ੫ ਸ, ੩, ੨ : ੨	-	੫੫੦
ਨਾਨਕ ਗੁਰਮੁਖਿ ਰਹੈ ਸਮਾਇ ॥	ਗਉ ੩, ਅਸ ੧, ੮ : ੨	-	੨੨੯
ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥	ਮਾਝ ੧, ਵਾਰ ੧੬ ਸ, ੩, ੨ : ੪	-	੧੪੫
ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ ॥	ਆਸਾ ੪, ਛੰਤ ੯, ੭ : ੬	-	੪੪੪
ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥	ਪ੍ਰਭਾ ੩, ਅਸ ੧, ੧੧ : ੨	-	੧੩੪੬
ਨਾਨਕ ਗੁਰਮੁਖਿ ਵਿਰਲਾ ਕੋਇ ॥	ਮਲਾ ੩, ੧੩, ੫ : ੪	-	੧੨੬੨
ਨਾਨਕ ਗੁਰਮੁਖਿ ਵੇਖੈ ਹਦੂਰਿ ॥	ਬਿਲਾ ੩, ਵਾ ੨, ੫ : ੫	-	੮੪੨

ਨਾਨਕ ਗੁਰ ਵਿਟਹੁ ਵਾਰਿਆ ਜਿਨਿ ਹਰਿ ਨਾਮੁ ਦੀਆ ਮੇਰੇ ਮਨ ਕੀ ਆਸ ਪੁਰਾਈ ॥	ਵਡ ੪, ਵਾਰ, ੫ : ੫	-	੫੮੮
ਨਾਨਕ ਗੁਰ ਵਿਣੁ ਭਰਮੁ ਨ ਭਾਗੈ ਸਚਿ ਨਾਮਿ ਵਡਿਆਈ ॥	ਸੋਰ ੧, ੩, ੪ : ੪	-	੫੯੬
ਨਾਨਕ ਗੁਰਿ ਖੋਏ ਭ੍ਰਮ ਭੰਗਾ ॥	ਆਸਾ ੫, ੮੩, ੪ : ੩	-	੩੯੧
ਨਾਨਕ ਗੁਰਿ ਰਾਖੇ ਸੇ ਉਬਰੇ ਹਰਿ ਨਾਮਿ ਉਧਾਰੀ ॥	ਸਾਰ ੪, ਵਾਰ, ੨੭ : ੫	-	੧੨੪੮
ਨਾਨਕ ਗੁਰੁ ਸੰਤੋਖੁ ਰੁਖੁ ਧਰਮੁ ਫੁਲੁ ਫਲ ਗਿਆਨੁ ॥	ਮਾਝ ੧, ਵਾਰ ੨੦ ਸ, ੧, ੧ : ੧	-	੧੪੭
ਨਾਨਕ ਗੁਰੁ ਸਾਲਾਹੀ ਆਪਣਾ ਜਿਦੂ ਪਾਈ ਪ੍ਰਭੁ ਸੋਇ ॥	ਸਿਰੀ ੩, ੬੦, ੪ : ੪	-	੩੭
ਨਾਨਕ ਗੁਰੁ ਗੋਵਿੰਦੁ ਹਰਿ ਜਿਤੁ ਮਿਲਿ ਹਰਿ ਪਾਇਆ ਨਾਮੁ ॥	ਕਾਨ ੪, ਵਾਰ ੧ ਸ, ੪, ੨ : ੪	-	੧੩੧੩
ਨਾਨਕ ਗੁਰੁ ਗੋਵਿਦੁ ਜਿਸੁ ਤੂਠਾ ॥	ਰਾਮ ੫, ੧੯, ੪ : ੩	-	੮੮੮
ਨਾਨਕ ਗੁਰੁ ਜਿਸੁ ਕਰੇ ਦਾਨੁ ॥	ਬਸੰ ੫, ੨, ੪ : ੪	-	੧੧੮੦
ਨਾਨਕ ਗੁਰੁ ਪਰਮੇਸਰੁ ਪਾਇਆ ਜਿਸੁ ਪ੍ਰਸਾਦਿ ਇਛ ਪੁਨੀਐ ॥	ਸੂਹੀ ੫, ਛੰਤ ੯, ੪ : ੬	-	੭੮੩
ਨਾਨਕ ਗੁਰੁ ਪਾਇਓ ਵਡਭਾਗੀ ਤਿਸੁ ਜੇਵਡੁ ਅਵਰੁ ਨ ਕੋਈ ॥	ਸੋਰ ੫, ੩੯, ੨ : ੨	-	੬੧੯
ਨਾਨਕ ਗੁਰੁ ਪਾਰਬ੍ਰਹਮੁ ਜਾ ਕੀ ਕੀਮ ਨ ਪਾਈ ॥	ਮਲਾ ੫, ੧੯, ੪ : ੪	-	੧੨੭੦
ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥	ਬਿਲਾ ੫, ੪, ੧ : ੪	-	੮੦੨
ਨਾਨਕ ਗੁਰੁ ਭੇਟਿਆ ਪਾਰਬ੍ਰਹਮੁ ॥	ਗਉ ੫, ਅਸ ੮, ੮ : ੨	-	੨੩੯
ਨਾਨਕ ਗੁਰੂ ਗੁਰੂ ਹੈ ਸਤਿਗੁਰੁ ਮੈ ਸਤਿਗੁਰੁ ਸਰਨਿ ਮਿਲਾਵੈਗੋ ॥	ਕਾਨ ੪, ਅਸ ੪, ੮ : ੨	-	੧੩੧੦
ਨਾਨਕ ਗੁਰੂ ਗੁਰੂ ਹੈ ਪੂਰਾ ਮਿਲਿ ਸਤਿਗੁਰ ਨਾਮੁ ਧਿਆਇਆ ॥	ਰਾਮ ੪, ੫, ੪ : ੨	-	੮੮੨
ਨਾਨਕ ਗੁਰੂ ਨ ਚੇਤਨੀ ਮਨਿ ਆਪਣੈ ਸੁਚੇਤ ॥	ਆਸਾ ੧, ਵਾਰ ੧ ਸ, ੧, ੩ : ੧	-	੪੬੩
ਨਾਨਕ ਘਟਿ ਘਟਿ ਏਕੋ ਵਰਤਦਾ ਸਬਦਿ ਕਰੇ ਪਰਗਾਸ ॥	ਸਲੋ ੩, ੫੮ : ੫	-	੧੪੨੦
ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥	ਸਲੋ ੩, ੧੦੪ : ੨	-	੧੩੮੩
ਨਾਨਕ ਘਰਿ ਬੈਠਿਆ ਸਹੁ ਪਾਇਆ ਜਾ ਕਿਰਪਾ ਕੀਤੀ ਕਰਤਾਰਿ ॥	ਰਾਮ ੩, ਵਾਰ ੩ ਸ, ੩, ੧ : ੪	-	੯੪੮
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ ॥	ਸਲੋ ੩, ੬੪ : ੨	-	੧੪੨੧
ਨਾਨਕ ਚਉਥੇ ਪਦ ਮਹਿ ਸੋ ਜਨੁ ਗਤਿ ਪਾਏ ॥	ਗਉ ੫, ਸੁਖ ੧੬, ੫ : ੧੦	-	੨੮੪
ਨਾਨਕ ਚਸਿਅਹੁ ਚੁਖ ਬਿੰਦ ਉਪਰਿ ਆਖਣੁ ਦੋਸੁ ॥	ਸਾਰ ੪, ਵਾਰ ੧੦ ਸ, ੧, ੨ : ੪	-	੧੨੪੧
ਨਾਨਕ ਚਰਣੀ ਲਗਿਆ ਉਧਰੈ ਸਭੋ ਕੋਇ ॥	ਗਉ ੫, ਵਾਰ ੨੧ ਸ, ੫, ੧ : ੨	-	੩੨੩
ਨਾਨਕ ਚਰਨ ਗਹੇ ਪ੍ਰਭ ਅਪਨੇ ਸੁਖੁ ਪਾਇਓ ਦਿਨ ਰਾਤਿ ॥	ਧਨਾ ੫, ੪੧, ੨ : ੨	-	੬੮੧
ਨਾਨਕ ਚਰਨ ਪਿਆਸ ॥	ਬਿਲਾ ੫, ਅਸ ੨, ੬ : ੬	-	੮੩੮
ਨਾਨਕ ਚਲਤ ਨ ਜਾਪਨੀ ਕੋ ਸਕੈ ਨ ਲਖੇ ॥	ਗਉ ੫, ਵਾਰ, ੨ : ੫	-	੩੧੮
ਨਾਨਕ ਚਾਖਿ ਭਏ ਬਿਸਮਾਦੁ ॥	ਆਸਾ ੫, ੨੭, ੩ : ੧	-	੩੭੭
ਨਾਨਕ ਚਾਤ੍ਰਿਕ ਹਰਿ ਬੂੰਦ ਮਾਗੈ ਜਪਿ ਜੀਵਾ ਹਰਿ ਹਰਿ ਚਰਣਾ ॥	ਬਿਹਾ ੫, ੬, ੨ : ੬	-	੫੪੫
ਨਾਨਕ ਚਾਤ੍ਰਿਕੁ ਅੰਮ੍ਰਿਤ ਜਲੁ ਮਾਗੈ ਹਰਿ ਜਸੁ ਦੀਜੈ ਕਿਰਪਾ ਧਾਰਿ ॥	ਗੂਜ ੧, ਅਸ ੨, ੮ : ੨	-	੫੦੪
ਨਾਨਕ ਚਾਨਣੁ ਗੁਰ ਮਿਲੇ ਦੁਖ ਬਿਖੁ ਜਾਲੀ ਨਾਇ ॥	ਮਾਰੂ ੩, ਵਾਰ ੩ ਸ, ੩, ੨ : ੩	-	੧੦੮੭
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥	ਰਾਮ ੩, ਵਾਰ ੧੮ ਸ, ੨, ੧ : ੭	-	੯੫੫
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥	ਰਾਮ ੩, ਵਾਰ ੧੮ ਸ, ੨, ੧ : ੧	-	੯੫੫
ਨਾਨਕ ਚਿਤੁ ਅਚੇਤੁ ਹੈ ਚਿੰਤਾ ਬਧਾ ਜਾਇ ॥	ਰਾਮ ੩, ਵਾਰ ੧੮ ਸ, ੧, ੨ : ੩	-	੯੫੫
ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ ॥	ਗਉ ੧, ਅਸ ੧੮, ੮ : ੨	-	੨੨੯
ਨਾਨਕ ਚੁਲੀਆ ਸੁਚੀਆ ਜੇ ਭਰਿ ਜਾਣੈ ਕੋਇ ॥	ਸਾਰ ੪, ਵਾਰ ੭ ਸ, ੧, ੨ : ੧	-	੧੨੪੦
ਨਾਨਕ ਚੇਤਿ ਸਹਜਿ ਸੁਖੁ ਪਾਵੈ ਜੇ ਹਰਿ ਵਰੁ ਘਰਿ ਧਨ ਪਾਏ ॥	ਤੁਖਾ ੧, ਬਾਰਾ, ੫ : ੬	-	੧੧੦੮
ਨਾਨਕ ਛੂਟਸਿ ਸਾਚੈ ਨਾਇ ॥	ਮਲਾ ੧, ੭, ੪ : ੪	-	੧੨੫੬
ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥	ਸਲੋ ੩, ੮ : ੧	-	੧੪੧੩
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥	ਆਸਾ ੧, ਵਾਰ ੮ ਸ, ੧, ੧ : ੫	-	੪੬੭
ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥	ਬਿਲਾ ੪, ਅਸ ੨, ੮ : ੨	-	੮੩੪
ਨਾਨਕ ਜਨ ਇਹ ਬਖਾਨਿ ਜਗ ਮਹਿ ਬਿਰਾਜੁ ਰੇ ॥	ਜੈਜਾ ੯, ੪, ੨ : ੨	-	੧੩੫੩
ਨਾਨਕ ਜਨ ਸੰਗਿ ਕੇਤੇ ਤਰੇ ॥	ਗਉ ੫, ਸੁਖ ੨,,੭ : ੧੦	-	੨੬੫
ਨਾਨਕ ਜਨ ਸਰਨਾਈ ॥	ਸੋਰ ੫, ੯੨, ੨ : ੧	-	੬੩੧
ਨਾਨਕ ਜਨ ਹਰਿ ਹਰਿ ਧਿਆਇ ॥	ਬਸੰ ੫, ੯, ੪ : ੪	-	੧੧੮੨
ਨਾਨਕ ਜਨ ਹਰਿ ਕਥਾ ਸੁਣਿ ਤ੍ਰਿਪਤੇ ਜਪਿ ਹਰਿ ਹਰਿ ਹਰਿ ਹੋਵੰਤੀ ॥	ਨਟ ੪, ੮, ੨ : ੨	-	੯੭੭

ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥	ਗੂਜ ੪, ੩, ੪ : ੨	-	੪੯੩
ਨਾਨਕ ਜਨ ਹਰਿ ਕੀਰਤਿ ਗਾਈ ਛੂਟਿ ਗਇਓ ਜਮ ਕਾ ਸਭ ਸੋਰ ॥	ਮਲਾ ੪, ੮, ੪ : ੧	-	੧੨੬੫
ਨਾਨਕ ਜਨ ਕਹਿ ਪੁਕਾਰਿ ਅਉਸਰੁ ਬਿਹਾਤੁ ਹੈ ॥	ਜੈਜਾ ੯, ੨, ੨ : ੨	-	੧੩੫੨
ਨਾਨਕ ਜਨ ਕਹਿ ਪੁਕਾਰਿ ਸੁਪਨੈ ਜਿਉ ਜਗ ਪਸਾਰੁ ॥	ਜੈਜਾ ੯, ੩, ੨ : ੧	-	੧੩੫੨
ਨਾਨਕ ਜਨ ਕਾ ਦਾਸਨਿ ਦਸਨਾ ॥	ਗਉ ੫, ਸੁਖ ੧, ੪ : ੧੦	-	੨੬੩
ਨਾਨਕ ਜਨ ਕੀ ਮੰਗੈ ਰਵਾਲਾ ॥	ਗਉ ੫, ਸੁਖ ੧, ੫ : ੧੦	-	੨੬੩
ਨਾਨਕ ਜਨ ਕੈ ਬਿਰਤਿ ਬਿਬੇਕੈ ॥	ਗਉ ੫, ਸੁਖ ੨, ੫ : ੧੦	-	੨੬੪
ਨਾਨਕ ਜਨਨੀ ਧੰਨੀ ਮਾਇ ॥	ਮਲਾ ੧, ੮, ੪ : ੪	-	੧੨੫੭
ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥	ਸੂਹੀ ੫, ਛੰਤ ੭, ੨ : ੬	-	੭੮੧
ਨਾਨਕ ਜਨਮ ਮਰਣ ਭੈ ਕਾਟੇ ਮਿਲਿ ਸਾਧੂ ਬਿਨਸੇ ਸੋਕ ॥	ਧਨਾ ੫, ੫੦, ੨ : ੨	-	੬੮੨
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥	ਸਿਰੀ ੪, ਵਾਰ ੭ ਸ, ੧, ੨ : ੬	-	੮੫
ਨਾਨਕ ਜਨਮੁ ਸਵਾਰਹਿ ਆਪਣਾ ਕੁਲੁ ਭੀ ਛੁਟੀ ਨਾਲਿ ॥	ਸੂਹੀ ੩, ਵਾਰ ੧ ਸ, ੩, ੨ : ੨	-	੭੮੫
ਨਾਨਕ ਜਨਮੁ ਸਵਾਰਨਿ ਆਪਣਾ ਕੁਲ ਕਾ ਕਰਨਿ ਉਧਾਰੁ ॥	ਬਿਹਾ ੪, ਵਾਰ ੧੧ ਸ, ੩, ੨ : ੨	-	੫੫੨
ਨਾਨਕ ਜਨਿ ਗੁਰੁ ਪੂਰਾ ਪਾਇਆ ॥	ਆਸਾ ੫, ੫੪, ੪ : ੧	-	੩੮੪
ਨਾਨਕ ਜਨਿ ਪਾਇਆ ਮਤਿ ਗੁਰਮਤਿ ਜਪਿ ਹਰਿ ਹਰਿ ਪਾਰਿ ਪਵਣੇ ॥	ਭੈਰ ੪, ੭, ੪ : ੨	-	੧੧੩੫
ਨਾਨਕ ਜਨਿ ਵੀਚਾਰਿਆ ਮੀਠਾ ਹਰਿ ਕਾ ਨਾਉ ॥	ਗਉ ੫, ਵਾਰ ੧੧ ਸ, ੫, ੨ : ੨	-	੩੨੦
ਨਾਨਕ ਜਨੁ ਹਰਿ ਦਾਸੁ ਕਹਤੁ ਹੈ ਵਡਭਾਗੀ ਹਰਿ ਹਰਿ ਧਿਆਇਆ ॥	ਵਡ ੪, ਘੋੜੀ ੨, ੩ : ੬	-	੫੭੬
ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥	ਮਾਰੂ ੩, ਸੋਲਾ ੧੩, ੧੬ : ੩	-	੧੦੫੭
ਨਾਨਕੁ ਜਨੁ ਤੁਮਰੀ ਸਰਨਾਈ ਹਰਿ ਰਾਖਹੁ ਲਾਜ ਹਰੇ ॥	ਨਟ ੪, ੧, ੪ : ੨	-	੯੭੫
ਨਾਨਕ ਜਨੁ ਨਾਮੁ ਸਲਾਹੇ ਬਿਗਸੈ ਸੋ ਨਾਮੁ ਬੇਪਰਵਾਹਾ ਹੇ ॥	ਮਾਰੂ ੩, ਸੋਲਾ ੧੧, ੧੬ : ੩	-	੧੦੫੫
ਨਾਨਕ ਜਪਿਆ ਗੁਰ ਮਿਲਿ ਨਾਉ ॥	ਰਾਮ ੫, ੩੮, ੪ : ੪	-	੮੯੫
ਨਾਨਕ ਜਪਿ ਜਪਿ ਜੀਵੈ ਹਰਿ ਕੇ ਚਰਨ ॥	ਗਉ ੫, ਸੁਖ ੫, ੪ : ੧੦	-	੨੬੮
ਨਾਨਕ ਜਪੀਐ ਸਚੁ ਨਾਮੁ ਹਉ ਸਦਾ ਸਦਾ ਕੁਰਬਾਨੁ ॥	ਸਿਰੀ ੫, ੮੬, ੪ : ੩	-	੪੮
ਨਾਨਕ ਜਪੀਐ ਸਦਾ ਹਰਿ ਨਿਮਖ ਨ ਬਿਸਰਉ ਨਾਮੁ ॥	ਗਉ ੫, ਵਾਰ ੧੦ ਸ, ੫, ੨ : ੨	-	੩੨੦
ਨਾਨਕ ਜਪੀਐ ਮਿਲਿ ਸਾਧਸੰਗਤਿ ਹਰਿ ਬਿਨੁ ਅਵਰੁ ਨ ਹੋਰੁ ॥੧੩੬ ॥	ਆਸਾ ੫, ੧੩੬, ੪ : ੨	-	੪੦੫
ਨਾਨਕ ਜਮ ਪੁਰਿ ਬਧੇ ਮਾਰੀਅਹਿ ਜਿਉ ਸੰਨ੍ਹੀ ਉਪਰਿ ਚੋਰ ॥	ਸਾਰ ੪, ਵਾਰ ੨੬ ਸ, ੩, ੧ : ੨	-	੧੨੪੭
ਨਾਨਕ ਜਰਾ ਮਰਣ ਭੈ ਨਰਕ ਨਿਵਾਰੈ ਪੁਨੀਤ ਕਰੈ ਤਿਸੁ ਜੰਤੈ ॥	ਗਉ ੫, ਛੰਤ ੪, ੧ : ੪	-	੨੪੯
ਨਾਨਕ ਜਲੁ ਜਲਹਿ ਸਮਾਇਆ ਜੋਤੀ ਜੋਤਿ ਮੀਕੇ ਰਾਮ ॥	ਬਿਲਾ ੫, ਛੰਤ ੫, ੪ : ੪	-	੮੪੮
ਨਾਨਕ ਜਾ ਕਉ ਸੰਤ ਸਹਾਈ ॥	ਗਉ ੫, ਬਾਅ, ੨੩ : ੮	-	੨੫੫
ਨਾਨਕ ਜਾ ਕਉ ਕਿਰਪਾ ਧਾਰੀ ॥	ਗਉ ੫, ਬਾਅ, ੫ : ੮	-	੨੫੧
ਨਾਨਕ ਜਾ ਕਉ ਕ੍ਰਿਪਾ ਗੁਸਾਈ ॥	ਗਉ ੫, ਬਾਅ, ੨੫ : ੮	-	੨੫੫
ਨਾਨਕ ਜਾ ਕਉ ਨਦਰਿ ਕਰੇ ॥	ਗਉ ੫, ੧੩੭, ੪ : ੨	-	੧੯੩
ਨਾਨਕ ਜਾ ਕਉ ਭਗਤੀ ਲਾਏ ॥	ਰਾਮ ੫, ਵਾਰ ੧੧ ਸ, ੫, ੨ : ੧੦	-	੯੬੨
ਨਾਨਕ ਜਾ ਕੈ ਨਾਮੁ ਨਿਧਾਨ ॥	ਭੈਰ ੫, ੩੦, ੪ : ੪	-	੧੧੪੪
ਨਾਨਕ ਜਾਗੈ ਪਾਰਬ੍ਰਹਮ ਕੈ ਰੰਗਿ ॥	ਗਉ ੫, ੮੯, ੪ : ੪	-	੧੮੨
ਨਾਨਕ ਜਾਚਕੁ ਹਰਿ ਹਰਿ ਨਾਮੁ ਮਾਂਗੈ ਮਸਤਕੁ ਆਨਿ ਧਰਿਓ ਪ੍ਰਭ ਪਾਗੀ ॥	ਕਾਨ ੫, ੧੮, ੨ : ੨	-	੧੩੦੧
ਨਾਨਕ ਜਾਚਕੁ ਦਰਿ ਤੇਰੈ ਪ੍ਰਭ ਤੁਧਨੋ ਮੰਗੈ ਦਾਨੁ ॥	ਗਉ ੫, ੧੭੨*, ੪ : ੨	-	੨੧੮
ਨਾਨਕ ਜਾਚਿਕ ਦਰਸੁ ਪ੍ਰਭ ਮਾਗੈ ਸੰਤ ਜਨਾ ਕੀ ਮਿਲੈ ਰਵਾਲ ॥	ਬਿਲਾ ੫, ੧੦੨, ੨ : ੨	-	੮੨੪
ਨਾਨਕ ਜਾਚੈ ਏਕੁ ਦਾਨੁ ॥	ਬਸੰ ੫, ੫, ੪ : ੩	-	੧੧੮੧
ਨਾਨਕੁ ਜਾਚੈ ਸੰਤ ਰਵਾਲਾ ॥	ਸੂਹੀ ੫, ੩੮, ੨ : ੨	-	੭੪੪
ਨਾਨਕ ਜਾਚੈ ਸਾਧ ਰਵਾਲ ॥	ਗਉ ੫, ੧੬੧, ੪ : ੨	-	੧੯੮
ਨਾਨਕ ਜਾਣੈ ਸਤਿ ਸਾਂਈ ਸੰਤ ਨ ਬਾਹਰਾ ॥	ਵਡ ੫, ਛੰਤ ੨, ੪ ਸ: ੨	-	੫੭੮
ਨਾਨਕ ਜਾਣੈ ਸਭੁ ਉਪਾਵਣਹਾਰਾ ॥	ਬਸੰ ੩, ੧੨, ੪ : ੪	-	੧੧੭੬
ਨਾਨਕ ਜਾਣੈ ਸਾਚਾ ਸੋਇ ॥	ਜਪੁ ੧, ੨੬ : ੨੪	-	੬
ਨਾਨਕ ਜਾਣੈ ਜਾਣੁ ਸੁਜਾਣੁ ॥	ਧਨਾ ੧, ੬, ੪ : ੪	-	੬੬੨
ਨਾਨਕ ਜਾ ਤੇ ਪਰਹਿ ਪਰਾਗ ॥	ਗਉ ੫, ਬਾਅ, ੪੧ : ੮	-	੨੫੮
ਨਾਨਕ ਜਾਨੁ ਸਦਾ ਹਰਿ ਨੇਰਾ ॥	ਧਨਾ ੫, ੧੯, ੪ : ੨	-	੬੭੫

ਨਾਨਕ ਜਾਨੈ ਸਚਾ ਸੋਇ ॥	ਗਉ ੫, ਸੁਖ ੧੩, ੭ : ੧੦	੨੮੦
ਨਾਨਕ ਜਾਪੀ ਜਪੁ ਜਾਪੁ ॥	ਰਾਮ ੫, ੪੩, ੪ : ੩	੮੯੬
ਨਾਨਕ ਜਾਪੁ ਜਪੇ ਹਰਿ ਜਪਨਾ ॥	ਗਉ ੫, ੧੫੫, ੪ : ੨	੧੯੭
ਨਾਨਕ ਜਾਪੁ ਜਪੈ ਜਪੁ ਸੋਇ ॥	ਗਉ ੫, ਸੁਖ ੬, ੭ : ੧੦	੨੭੦
ਨਾਨਕ ਜਾ ਭਾਵੈ ਤਾ ਲਏ ਸਮਾਇ ॥	ਗਉ ੫, ਸੁਖ ੨੩, ੬ : ੧੦	੨੯੪
ਨਾਨਕ ਜਿਉ ਜਿਉ ਸਚੇ ਭਾਵੈ ਤਿਉ ਤਿਉ ਦੇਇ ਗਿਰਾਹ ॥	ਮਾਝ ੧, ਵਾਰ ੧੪ ਸ, ੧, ੧ : ੬	੧੪੪
ਨਾਨਕ ਜਿਉ ਪਾਵਕ ਕਾ ਸਹਜ ਸੁਭਾਉ ॥	ਗਉ ੫, ਸੁਖ ੮, ੧ : ੧੦	੨੭੭
ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ ॥	ਸਲੋ ੫, ੯ : ੨	੧੪੨੫
ਨਾਨਕ ਜਿਸਹਿ ਦਇਆਲੁ ਬੁਝਾਏ ਹੁਕਮੁ ਮਿਤ ॥	ਗੂਜ ੫, ਵਾਰ ੨੦ ਸ, ੫, ੨ : ੭	੫੨੩
ਨਾਨਕ ਜਿਸਹਿ ਪਰਾਪਤਿ ਹੋਇ ॥	ਗਉ ੫, ਸੁਖ ੨੪, ੫ : ੧੦	੨੯੫
ਨਾਨਕ ਜਿਸਹਿ ਪਰਾਪਤਿ ਕਰੈ ॥	ਰਾਮ ੫, ੪੨, ੪ : ੪	੮੯੬
ਨਾਨਕ ਜਿਸ ਕਉ ਮਸਤਕਿ ਲਿਖਿਆ ਤਿਸੁ ਸਚੁ ਪਰਾਪਤਿ ਹੋਈ ॥	ਸੂਹੀ ੩, ਛੰਤ ੩, ੪ : ੬	੭੬੯
ਨਾਨਕ ਜਿਸ ਨੋ ਇਹੁ ਮਨੁ ਦੀਆ ਮਰਣੁ ਜੀਵਣੁ ਪ੍ਰਭ ਨਾਲੇ ॥	ਤੁਖਾ ੧, ਬਾਰਾ, ੮ : ੬	੧੧੦੮
ਨਾਨਕ ਜਿਸ ਨੋ ਹਰਿ ਮਿਲਾਏ ਸੋ ਸਰਬ ਗੁਣ ਪਰਬੀਨਾ ॥	ਬਿਹਾ ੫, ੯, ੪ : ੬	੫੪੮
ਨਾਨਕ ਜਿਸ ਨੋ ਹੋਵੈ ਦਾਤਿ ॥	ਰਾਮ ੫, ਵਾਰ ੧੧ ਸ, ੫, ੨ : ੪	੯੬੨
ਨਾਨਕ ਜਿਸ ਨੋ ਨਦਰਿ ਕਰੇਇ ॥	ਬਸੰ ੩, ੧, ੪ : ੧	੧੧੭੨
ਨਾਨਕ ਜਿਸ ਨੋ ਨਦਰਿ ਕਰੇ ਸੋ ਪਾਏ ਸੋ ਹੋਵੈ ਦਰਿ ਸਚਿਆਰਾ ॥	ਵਡ ੪, ਵਾਰ ੧੮ ਸ, ੩, ੨ : ੭	੫੯੩
ਨਾਨਕ ਜਿਸ ਨੋ ਬਖਸੇ ਤਿਸੁ ਮਿਲੈ ਤਿਸੁ ਬਿਘਨੁ ਨ ਲਾਗੈ ਕੋਇ ॥	ਰਾਮ ੩, ਵਾਰ ੪ ਸ, ੩, ੨ : ੪	੯੪੮
ਨਾਨਕ ਜਿਸ ਨੋ ਮੇਲੇ ਨ ਵਿਛੁੜੈ ਸਹਜਿ ਸਮਾਵੈ ਸੋਇ ॥	ਸਿਰੀ ੪, ਵਾਰ ੧੪ ਸ, ੩, ੧ : ੭	੮੮
ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥	ਆਸਾ ੧, ਵਾਰ ੨੨ ਸ, ੨, ੧ : ੪	੪੭੪
ਨਾਨਕ ਜਿਸੁ ਆਪਿ ਵਡਿਆਈ ਦੇਵੈ ॥	ਗੂਜ ੩, ਵਾਰ ੩ ਸ, ੩, ੨ : ੨	੫੦੯
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖ ਦਰਦੁ ਭ੍ਰਮੁ ਜਾਇ ॥	ਆਸਾ ੫, ਛੰਤ ੬, ੧ ਸ: ੨	੪੫੬
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥	ਬੈਰਾ ੪, ੪, ੨ : ੨	੭੨੦
ਨਾਨਕ ਜਿਸੁ ਜਿਸੁ ਭਾਵੈ ਤਿਸੁ ਤਿਸੁ ਨਿਸਤਾਰੈ ॥	ਗਉ ੫, ਸੁਖ ੧੦, ੩ : ੧੦	੨੭੬
ਨਾਨਕ ਜਿਸੁ ਧੁਰਿ ਮਸਤਕਿ ਹੋਵੈ ਲਿਖਿਆ ਤਿਸੁ ਸਤਿਗੁਰ ਨਾਲਿ ਸਨੇਹਾ ॥	ਰਾਮ ੫, ਵਾਰ ੭ ਸ, ੫, ੨ : ੧੧	੯੬੦
ਨਾਨਕ ਜਿਸੁ ਨਦਰਿ ਕਰੇ ਸੋ ਪਾਏ ਕਰਿ ਕਿਰਪਾ ਮੰਨਿ ਵਸਾਵਣਿਆ ॥	ਮਾਝ ੩, ਅਸ ੨੮, ੮ : ੩	੧੨੬
ਨਾਨਕ ਜਿਸੁ ਨਦਰਿ ਕਰੇ ਤਿਸੁ ਮੇਲਿ ਲਏ ਸਾਈ ਸੁਹਾਗਣਿ ਨਾਰਿ ॥	ਸਿਰੀ ੪, ਵਾਰ ੧੯ ਸ. ੩, ੧ : ੩	੯੦
ਨਾਨਕ ਜਿਸੁ ਨਦਰਿ ਕਰੇ ਮੇਰਾ ਪਿਆਰਾ ਸੋ ਹਰਿ ਚਰਣੀ ਚਿਤੁ ਲਾਏ ॥	ਵਡ ੪, ੩, ੧ : ੪	੫੬੧
ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥	ਮਾਝ ੩, ਅਸ ੨੪, ੮ : ੩	੧੨੪
ਨਾਨਕ ਜਿਸੁ ਪਿੰਜਰ ਮਹਿ ਬਿਰਹਾ ਨਹੀ ਸੋ ਪਿੰਜਰੁ ਲੈ ਜਾਰਿ ॥	ਸਿਰੀ ੪, ਵਾਰ ੧੫ ਸ, ੨, ੧ : ੨	੮੯
ਨਾਨਕ ਜਿਸੁ ਪੂਰਬਿ ਹੋਵੈ ਲਿਖਿਆ ਸੋ ਗੁਰ ਚਰਣੀ ਆਇ ਪਾਇ ॥	ਗੂਜ ੩, ਵਾਰ ੮ ਸ, ੩, ੧ : ੫	੫੧੧
ਨਾਨਕ ਜਿਸੁ ਪ੍ਰਸਾਦਿ ਐਸਾ ਪ੍ਰਭੁ ਜਪਨੇ ॥	ਗਉ ੫, ਸੁਖ ੧੮, ੫ : ੧੦	੨੮੭
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥	ਮਾਰੂ ੫, ਵਾਰ ੧੦ ਸ, ੫, ੨ : ੧	੧੦੯੭
ਨਾਨਕ ਜਿਸੁ ਬਿਨੁ ਘੜੀ ਨ ਜੀਵਣਾ ਵਿਸਰੇ ਸਰੈ ਨ ਬਿੰਦ ॥	ਸਾਰ ੪, ਵਾਰ ੩੪ ਸ, ੪, ੨ : ੧	੧੨੫੦
ਨਾਨਕ ਜਿਸੁ ਬਿਨੁ ਚਸਾ ਨ ਜੀਵਦੀ ਸੋ ਸਤਿਗੁਰਿ ਦੀਆ ਮਿਲਾਇ ॥	ਮਲਾ ੧, ਵਾਰ ੧੨ ਸ, ੩, ੨ : ੪	੧੨੮੩
ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥	ਸੋਰ ੪, ਵਾਰ ੮ ਸ, ੩, ੧ : ੬	੬੪੫
ਨਾਨਕ ਜਿਸੁ ਭਾਵੈ ਤਿਸੁ ਆਪੇ ਦੇਵੈ ਭਾਵੈ ਤਿਵੈ ਚਲਾਇ ॥	ਮਲਾ ੩, ੫, ੪ : ੪	੧੨੫੯
ਨਾਨਕ ਜਿਸੁ ਭਾਵੈ ਤਿਸੁ ਲਏ ਮਿਲਾਇ ॥	ਗਉ ੫, ਸੁਖ ੧੮, ੪ : ੧੦	੨੮੭
ਨਾਨਕ ਜਿਸੁ ਮਨਿ ਵਸੈ ਤਿਸ ਕੇ ਸਭਿ ਦੂਖ ਮਿਟਾਇਣ ॥	ਰਾਮ ੫, ਵਾਰ ੧੧ ਸ, ੫, ੧ : ੪	੯੬੨
ਨਾਨਕ ਜਿਹ ਸੁਪ੍ਰਸੰਨ ਮਾਧਵਹ ॥	ਸਸ ੫, ੧੦ : ੪	੧੩੫੪
ਨਾਨਕ ਜਿਹ ਘਟਿ ਵਸੈ ਹਰਿ ਨਾਮੁ ॥	ਗਉ ੫, ਸੁਖ ੩, ੮ : ੧੦	੨੬੬
ਨਾਨਕ ਜਿਹ ਮਨਿ ਬਸਹਿ ਗੁਪਾਲਾ ॥	ਗਉ ੫, ਬਾਅ, ੧੬ : ੮	੨੫੩
ਨਾਨਕ ਜਿ ਗੁਰਮੁਖਿ ਕਰਹਿ ਸੋ ਪਰਵਾਣੁ ਹੈ ਜੋ ਨਾਮਿ ਰਹੇ ਲਿਵ ਲਾਇ ॥	ਸੋਰ ੪, ਵਾਰ ੧੯ ਸ, ੩, ੨ : ੪	੬੫੦
ਨਾਨਕ ਜਿਤੁ ਓਇ ਲਾਏ ਤਿਤੁ ਲਗੇ ਉਇ ਬਪੁੜੇ ਕਿਆ ਕਰੇਨਿ ॥	ਰਾਮ ੩, ਵਾਰ ੧੦ ਸ, ੩, ੨ : ੫	੯੫੧
ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥	ਰਾਮ ੫, ਵਾਰ ੧੮ ਸ, ੫, ੨ : ੨	੯੬੫
ਨਾਨਕ ਜਿਤੁ ਆਪੇ ਲਾਏ ਤਿਤੁ ਲਗੇ ਕਹਣਾ ਕਿਛੂ ਨ ਜਾਇ ॥	ਵਡ ੪, ਵਾਰ ੧੮ ਸ, ੩, ੧ : ੫	੫੯੩

ਨਾਨਕ ਜਿਤੁ ਵੇਲਾ ਵਿਸਰੈ ਮੇਰਾ ਸੁਆਮੀ ਤਿਤੁ ਵੇਲੈ ਮਰਿ ਜਾਇ ਜੀਉ ਮੇਰਾ ॥	ਵਡ ੪, ੩, ੫ : ੪	-	੫੬੨
ਨਾਨਕ ਜਿਨ ਅੰਦਰਿ ਸਚੁ ਹੈ ਸੇ ਜਨ ਛਪਹਿ ਨ ਕਿਸੈ ਦੇ ਛਪਾਏ ॥	ਬਿਲਾ ੪, ਵਾਰ ੪ ਸ, ੩, ੧ : ੨	-	੮੫੦
ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ ॥	ਤਿਲੰ ੪, ਅਸ ੨, ੧੫ : ੨	-	੭੨੬
ਨਾਨਕ ਜਿਨ ਕਉ ਨਦਰਿ ਕਰੇ ਸੇ ਗੁਰਮੁਖਿ ਲੰਘੇ ਪਾਰਿ ॥	ਵਡ ੪, ਵਾਰ ੧੭ ਸ, ੩, ੧ : ੪	-	੫੯੨
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥	ਮਲਾ ੧, ਵਾਰ ੧੦ ਸ, ੩, ੨ : ੬	-	੧੨੮੨
ਨਾਨਕ ਜਿਨ ਕਉ ਨਦਰਿ ਭਈ ਹੈ ਤਿਨ ਕੀ ਪੈਜ ਸਵਾਰੀ ॥	ਸਾਰ ੪, ੨, ੪ : ੨	-	੧੧੯੮
ਨਾਨਕ ਜਿਨ ਕੈ ਹਿਰਦੈ ਵਸਿਆ ਮੋਖ ਮੁਕਤਿ ਤਿਨ੍ ਪਾਇਆ ॥	ਵਡ ੩, ਅਸ ੨, ੮ : ੨	-	੫੬੫
ਨਾਨਕ ਜਿ ਨਾਮੁ ਨ ਚੇਤਨੀ ਤਿਨ ਧਿਗੁ ਪੈਨਣੁ ਧਿਗੁ ਖਾਣੁ ॥	ਸੋਰ ੪, ਵਾਰ ੧੧ ਸ, ੩, ੧ : ੬	-	੬੪੬
ਨਾਨਕ ਜਿਨਿ ਅਖੀ ਲੀਤੀਆ ਸੋਈ ਸਚਾ ਦੇਇ ॥	ਸਿਰੀ ੪, ਵਾਰ ੧ ਸ. ੩, ੨ : ੪	-	੮੩
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥	ਆਸਾ ੧, ਵਾਰ ੬ ਸ, ੧, ੨ : ੪	-	੪੬੬
ਨਾਨਕ ਜਿਨਿ ਕਰਿ ਦੇਖਿਆ ਦੇਵੈ ਮਤਿ ਸਾਈ ॥	ਸੂਹੀ ੧, ਛੰਤ ੫, ੯ : ੬	-	੭੬੭
ਨਾਨਕ ਜਿਨਿ ਜਪਿਆ ਨਿਰਬਾਣੁ ॥	ਗਉ ੫, ੧੭੩, ੨ : ੨	-	੨੦੦
ਨਾਨਕ ਜਿਨ ਪ੍ਰਭੁ ਆਪਿ ਕਰੇਇ ॥	ਗਉ ੫, ਸੁਖ ੮, ੨ : ੧੦	-	੨੭੨
ਨਾਨਕ ਜਿਨਿ ਪ੍ਰਭੁ ਪਾਇਆ ਆਪਣਾ ਸਾ ਅਟਲ ਸੁਹਾਗਨਿ ਰਾਮ ॥	ਬਿਲਾ ੫, ਛੰਤ ੪, ੪ : ੪	-	੮੪੮
ਨਾਨਕ ਜਿਨ੍ ਕਉ ਸਤਿਗੁਰੁ ਮਿਲਿਆ ਤਿਨ੍ ਕਾ ਲੇਖਾ ਨਿਬੜਿਆ ॥	ਆਸਾ ੩, ਪਟੀ, ੧੮ : ੨	-	੪੩੫
ਨਾਨਕ ਜਿਨ੍ ਕਉ ਨਦਰਿ ਕਰੇ ਹਰਿ ਸਚਾ ਸੇ ਨਾਮਿ ਰਹੇ ਲਿਵ ਲਾਇ ॥	ਬਿਲਾ ੪, ਵਾਰ ੩ ਸ, ੩, ੧ : ੫	-	੮੫੦
ਨਾਨਕ ਜਿਨ੍ ਮਨਿ ਭਉ ਤਿਨ੍ਾ ਮਨਿ ਭਾਉ ॥	ਆਸਾ ੧, ਵਾਰ ੫ ਸ, ੧, ੨ : ੨੬	-	੪੬੫
ਨਾਨਕ ਜਿਨ੍ੀ ਇਵ ਕਰਿ ਬੁਝਿਆ ਤਿਨ੍ਾ ਵਿਟਹੁ ਕੁਰਬਾਣੁ ॥	ਸਲੋ ੧, ੨ : ੭	-	੧੪੧੦
ਨਾਨਕ ਜਿਨ੍ੀ ਸੁਣਿ ਕੈ ਮੰਨਿਆ ਹਉ ਤਿਨਾ ਵਿਟਹੁ ਕੁਰਬਾਣੁ ॥	ਸੂਹੀ ੩, ਵਾਰ ੧੪ ਸ, ੧, ੨ : ੩	-	੭੯੦
ਨਾਨਕ ਜਿਨ੍ੀ ਗੁਰਮੁਖਿ ਬੁਝਿਆ ਤਿਨ੍ਾ ਸੂਤਕੁ ਨਾਹਿ ॥	ਆਸਾ ੧, ਵਾਰ ੧੮ ਸ, ੧, ੩ : ੪	-	੪੭੨
ਨਾਨਕ ਜਿ ਮਨਮੁਖੁ ਕਮਾਵੈ ਸੁ ਥਾਇ ਨਾ ਪਵੈ ਦਰਗਹਿ ਹੋਇ ਖੁਆਰੁ ॥	ਬਿਹਾ ੪, ਵਾਰ ੯ ਸ, ੩, ੨ : ੫	-	੫੫੨
ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ ॥	ਆਸਾ ੧, ਵਾਰ, ੨ : ੧	-	੪੬੩
ਨਾਨਕ ਜੀਅ ਕਾ ਇਹੈ ਅਧਾਰ ॥	ਗਉ ੫, ਸੁਖ ੨੪, ੨ : ੧੦	-	੨੯੫
ਨਾਨਕ ਜੀਵਤਿਆ ਮਰਿ ਰਹੀਐ ਐਸਾ ਜੋਗੁ ਕਮਾਈਐ ॥	ਸੂਹੀ ੧, ੮, ੪ : ੧	-	੭੩੦
ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ ॥	ਸਾਰ ੪, ਵਾਰ, ੨੫ : ੫	-	੧੨੪੭
ਨਾਨਕ ਜੀਵੈ ਹਰਿ ਗੁਣ ਗਾਇ ॥	ਆਸਾ ੫, ੮੧, ੪ : ੨	-	੩੯੦
ਨਾਨਕ ਜੀਵੈ ਦੇਖਿ ਬਡਾਈ ॥	ਗਉ ੫, ਸੁਖ ੧੧, ੪ : ੧੦	-	੨੭੭
ਨਾਨਕ ਜੁਗਿ ਜੁਗਿ ਗੁਰ ਗੋਪਾਲਾ ॥	ਰਾਮ ੧, ਸਿਗੋ, ੪੪ : ੪	-	੯੪੩
ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ ॥	ਵਡ ੧, ਅਲਾ ੫, ੪ : ੬	-	੫੮੨
ਨਾਨਕ ਜੁਗਿ ਜੁਗਿ ਨਾਮਿ ਵਡਿਆਈ ਹੋਈ ॥	ਰਾਮ ੩, ੧, ੬ : ੪	-	੮੮੦
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥	ਮਾਝ ੧, ਵਾਰ, ੨੧ : ੮	-	੧੪੮
ਨਾਨਕ ਜੇ ਇਹੁ ਮਾਰੀਐ ਗੁਰ ਸਬਦੀ ਵੀਚਾਰਿ ॥	ਮਾਰੂ ੩, ਵਾਰ ੧੦ ਸ, ੩, ੨ : ੨	-	੧੦੮੯
ਨਾਨਕ ਜੇ ਸਿਰਖੁਥੇ ਨਾਵਨਿ ਨਾਹੀ ਤਾ ਸਤ ਚਟੇ ਸਿਰਿ ਛਾਈ ॥	ਮਾਝ ੧, ਵਾਰ ੨੬ ਸ, ੧, ੧ : ੨੪	-	੧੫੦
ਨਾਨਕ ਜੇ ਸੁਖੁ ਲੋੜਹਿ ਕਾਮਣੀ ਹਰਿ ਕਾ ਨਾਮੁ ਮੰਨਿ ਵਸਾਇ ॥	ਆਸਾ ੩, ਅਸ ੩੩, ੮ : ੨	-	੪੨੮
ਨਾਨਕ ਜੇ ਕੋ ਆਪੁ ਗਣਾਇਦਾ ਸੋ ਮੂਰਖੁ ਗਾਵਾਰੁ ॥	ਗੂਜ ੩, ਵਾਰ ੨੦ ਸ, ੩, ੧ : ੩	-	੫੧੬
ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥	ਜਪੁ ੧, ੨੧ : ੧੮	-	੫
ਨਾਨਕ ਜੇਠਿ ਜਾਣੈ ਤਿਸੁ ਜੈਸੀ ਕਰਮਿ ਮਿਲੈ ਗੁਣ ਗਹਿਲੀ ॥	ਤੁਖਾ ੧, ਬਾਰਾ, ੭ : ੬	-	੧੧੦੮
ਨਾਨਕ ਜੇ ਵਿਚਿ ਰੁਪਾ ਹੋਇ ॥	ਧਨਾ ੧, ੭, ੧*: ੧	-	੬੬੨
ਨਾਨਕ ਜੋਗੀ ਤ੍ਰਿਭਵਣ ਮੀਤੁ ॥	ਰਾਮ ੧, ਅਸ ੨, ੮ : ੪	-	੯੦੩
ਨਾਨਕ ਜੋ ਗੁਰੁ ਸੇਵਹਿ ਆਪਣਾ ਹਉ ਤਿਨ ਬਲਿਹਾਰੈ ਜਾਉ ॥	ਸੋਰ ੪, ਵਾਰ ੬ ਸ, ੩, ੧ : ੫	-	੬੪੪
ਨਾਨਕ ਜੋ ਤਿਸੁ ਭਾਵਹਿ ਸੇ ਭਲੇ ਜਿਨ ਕੀ ਪਤਿ ਪਾਵਹਿ ਥਾਇ ॥	ਵਡ ੪, ਵਾਰ ੪ ਸ, ੩, ੧ : ੮	-	੫੮੭
ਨਾਨਕ ਜੋ ਤਿਸੁ ਭਾਵੈ ਸੋਈ ਥਿਆ ॥	ਗਉ ੫, ਸੁਖ ੧੩, ੬ : ੧੦	-	੨੮੦
ਨਾਨਕ ਜੋ ਤਿਸੁ ਭਾਵੈ ਸੋ ਕਰੇ ਕਹਣਾ ਕਿਛੂ ਨ ਜਾਇ ॥	ਸਿਰੀ ੪, ਵਾਰ ੧੩ ਸ, ੩, ੧ : ੪	-	੮੮
ਨਾਨਕ ਜੋ ਤਿਸੁ ਭਾਵੈ ਸੋ ਕਰੇ ਜਿਉ ਤਿਸ ਕੀ ਰਜਾਇ ॥	ਗੂਜ ੩, ੭, ੫ : ੨	-	੪੯੨
ਨਾਨਕ ਜੋ ਤਿਸੁ ਭਾਵੈ ਸੋ ਕਰੇ ਜੋ ਦੇਇ ਸੁ ਸਹਣਾ ॥	ਰਾਮ ੩, ਵਾਰ ੧੩ ਸ, ੩, ੧ : ੮	-	੯੫੩
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥	ਸਿਰੀ ੧, ਅਸ ੪, ੮ : ੩	-	੫੫

ਨਾਨਕ ਜੇਤੇ ਕੂੜਿਆਰ ਕੂੜੈ ਕੂੜੀ ਪਾਇ ॥	ਮਾਝ ੧, ਵਾਰ ੭ ਸ, ੧, ੩ : ੫	-	੧੪੧
ਨਾਨਕ ਜੋ ਤਿਸੁ ਭਾਵੈ ਸੋ ਵਰਤੀਆ ॥	ਗਉ ੫, ਸੁਖ ੧੬, ੭ : ੧੦	-	੨੮੫
ਨਾਨਕ ਜੋਤੀ ਜੋਤਿ ਸਮਾਣੀ ਜਾ ਮਿਲਿਆ ਅਤਿ ਪਿਆਰੇ ॥	ਤੁਖਾ ੧, ਛੰਤ ੫, ੩ : ੬	-	੧੧੧੨
ਨਾਨਕ ਜੋ ਦੇਵੈ ਤਿਸਹਿ ਨ ਜਾਣਨੀ ਮਨਮੁਖਿ ਦੁਖੁ ਪਾਈ ॥	ਸਾਰ ੪, ਵਾਰ, ੨੩ : ੫	-	੧੨੪੬
ਨਾਨਕ ਜੋ ਧੁਰਿ ਕਰਤੈ ਲਿਖਿਆ ਸੁ ਮੇਟਿ ਨ ਸਕੈ ਕੋਇ ॥	ਸਲੋ ੩, ੧੪ : ੬	-	੧੪੧੪
ਨਾਨਕ ਜੋ ਧੁਰਿ ਮਿਲੇ ਸੇ ਹੁਣਿ ਆਣਿ ਮਿਲਾਇ ॥	ਸਾਰ ੪, ਵਾਰ ੨੫ ਸ, ੩, ੧ : ੬	-	੧੨੪੭
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥	ਗਉ ੪, ਵਾਰ ੧ ਸ, ੪, ੨ : ੫	-	੩੦੧
ਨਾਨਕ ਜੋ ਨਾਮਿ ਰਤੇ ਸੇਈ ਮਹਲੁ ਪਾਇਨਿ ਮਤਿ ਪਰਵਾਣੁ ਸਚੁ ਸਾਈ ॥	ਵਡ ੩, ਛੰਤ ੬, ੪ : ੬	-	੫੭੨
ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥	ਗਉ ੩, ੨੭, ੪ : ੩	-	੧੬੦
ਨਾਨਕ ਜੋ ਪ੍ਰਭ ਭਾਣਿਆ ਪੂਰੀ ਤਿਨਾ ਪਰੀ ॥	ਗਉ ੫, ਬਾਅ, ੧੮ : ੮	-	੨੫੩
ਨਾਨਕ ਜੋ ਪ੍ਰਭ ਭਾਣੀਆ ਮਰਉ ਵਿਚਾਰੀ ਸੂਲਿ ॥	ਗੂਜ ੫, ਵਾਰ ੬ ਸ, ੫, ੨ : ੨	-	੫੧੯
ਨਾਨਕ ਜੋ ਪ੍ਰਭਿ ਭਾਣਿਆ ਸਚੈ ਦਰਿ ਸੋਹੰਨਿ ॥	ਮਲਾ ੧, ਵਾਰ ੧੪ ਸ, ੫, ੨ : ੨	-	੧੨੮੪
ਨਾਨਕ ਜੋ ਬੀਜੈ ਸੋ ਖਾਵਣਾ ਕਰਤੈ ਲਿਖਿ ਪਾਇਆ ॥	ਸਾਰ ੪, ਵਾਰ, ੧੫ : ੫	-	੧੨੪੩
ਨਾਨਕ ਜੋ ਭਾਵੈ ਸੋ ਹੋਇ ॥	ਬਿਲਾ ੪, ਵਾਰ ੧੧ ਸ, ੧, ੨ : ੨	-	੮੫੪
ਨਾਨਕ ਜੋ ਮਰਿ ਜੀਵਿਆ ਸਹਿਲਾ ਆਇਆ ਸੋਇ ॥	ਰਾਮ ੩, ਵਾਰ ੨੦ ਸ, ੩, ੧ : ੨	-	੯੫੬
ਨਾਨਕ ਜੋਰੁ ਗੋਵਿੰਦ ਕਾ ਪੂਰਨ ਗੁਣਤਾਸਿ ॥	ਬਿਲਾ ੫, ੭੭, ੨ : ੨	-	੮੧੯
ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥	ਸਲੋ ੩, ੫ : ੨	-	੧੪੧੩
ਨਾਨਕ ਝੂਰਿ ਮਰਹਿ ਦੋਹਾਗਣੀ ਜਿਨ੍ ਅਵਰੀ ਲਾਗਾ ਨੇਹੁ ॥	ਮਲਾ ੧, ਵਾਰ ੪ ਸ, ੨, ੧ : ੨	-	੧੨੮੦
ਨਾਨਕ ਟੇਕ ਗੋੁਪਾਲ ਕੀ ਗੋਵਿੰਦ ਸੰਕਟ ਮੋਚ ॥	ਰਾਮ ੫, ਛੰਤ ੪, ੨ ਸ: ੨	-	੯੨੬
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥	ਗੂਜ ੫, ੧੯, ੨ : ੨	-	੪੯੯
ਨਾਨਕ ਠਾਕੁਰ ਅਗਮ ਅਪਾਰ ॥	ਗਉ ੫, ਸੁਖ ੨੧, ੨ : ੧੦	-	੨੯੧
ਨਾਨਕ ਠਾਕੁਰ ਸਦਾ ਅਲਿਪਨਾ ॥	ਗਉ ੫, ਬਾਅ, ੧੧ : ੮	-	੨੫੨
ਨਾਨਕ ਠਾਕੁਰ ਮੀਤ ਹਮਾਰੇ ਹਮ ਨਾਹੀ ਲੋਕਾਣੇ ॥	ਆਸਾ ੧, ਛੰਤ ੧, ੪ : ੬	-	੪੩੬
ਨਾਨਕ ਠਾਕੁਰੁ ਸਰਬ ਸਮਾਣਾ ਆਪਨ ਭਾਵਨ ਕਰੀਆ ॥	ਸੂਹੀ ੫, ਛੰਤ ੪, ੨ : ੬	-	੭੭੯
ਨਾਨਕ ਠਗਿਆ ਮੁਠਾ ਜਾਇ ॥	ਮਾਝ ੧, ਵਾਰ ੧੦ ਸ, ੧, ੧ : ੭	-	੧੪੨
ਨਾਨਕ ਠਾਢੇ ਚਾਹਹਿ ਪ੍ਰਭੂ ਦੁਆਰਿ ॥	ਬਸੰ ੧, ਅਸ ੧, ੮ : ੩	-	੧੧੮੭
ਨਾਨਕ ਡਿਠਾ ਸਦਾ ਨਾਲਿ ਹਰਿ ਅੰਤਰਜਾਮੀ ਜਾਣੁ ॥	ਸਿਰੀ ੫, ੭੪, ੪ : ੩	-	੪੩
ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥	ਸਾਰ ੪, ਵਾਰ ੧੭ ਸ, ੧, ੧ : ੫	-	੧੨੪੪
ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥	ਸਾਰ ੪, ਵਾਰ ੧੭ ਸ, ੧, ੨ : ੧	-	੧੨੪੪
ਨਾਨਕ ਤਉ ਫਿਰਿ ਦੂਖ ਨ ਥੀਆ ॥	ਗਉ ੫, ਬਾਅ, ੪੫ : ੮	-	੨੫੯
ਨਾਨਕ ਤਉ ਮੋਖੰਤਰੁ ਪਾਹਿ ॥	ਆਸਾ ੧, ਵਾਰ ੧੩ ਸ, ੧, ੨ : ੬	-	੪੭੦
ਨਾਨਕ ਤਕੀਆ ਤੁਹੀ ਤਾਣੁ ॥	ਗਉ ੫, ੧੪੩*, ੪ : ੨	-	੨੧੧
ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥	ਆਸਾ ੧, ਵਾਰ ੧੫ ਸ, ੧, ੨ : ੬	-	੪੭੧
ਨਾਨਕ ਤਜੀਅਲੇ ਅਵਰਿ ਜੰਜਾਲ ॥	ਗਉ ੫, ੧੨੧, ੪ : ੨	-	੧੯੦
ਨਾਨਕ ਤਤ ਤਤ ਸਿਉ ਮਿਲੀਐ ਹੀਰੈ ਹੀਰੁ ਬਿਧਾਈਐ ॥	ਕਲਿ ੫, ੭, ੨ : ੨	-	੧੩੨੧
ਨਾਨਕ ਤਤੁ ਤਤ ਸਿਉ ਮਿਲਿਆ ਪੁਨਰਪਿ ਜਨਮਿ ਨ ਆਹੀ ॥	ਗਉ ੩, ੩੫, ੪ : ੨	-	੧੬੨
ਨਾਨਕ ਤਪਤਿ ਹਰੀ ॥	ਆਸਾ ੫, ੧੪੩, ੩ : ੩	-	੪੦੭
ਨਾਨਕ ਤਰਵਰੁ ਏਕੁ ਹੈ ਏਕੋ ਫੂਲੁ ਭਿਰੰਗੁ ॥	ਮਾਰੂ ੩, ਵਾਰ ੮ ਸ, ੩, ੨ : ੨	-	੧੦੮੯
ਨਾਨਕ ਤਰਵਰੁ ਏਕੁ ਫਲੁ ਦੁਇ ਪੰਖੇਰੂ ਆਹਿ ॥	ਬਿਹਾ ੪, ਵਾਰ ੬ ਸ, ੩, ੨ : ੧	-	੫੫੦
ਨਾਨਕ ਤਰੀਐ ਸਚਿ ਨਾਮਿ ਸਿਰਿ ਸਾਹਾ ਪਾਤਿਸਾਹੁ ॥	ਸਿਰੀ ੧, ਅਸ ੧੬, ੮ : ੧	-	੬੪
ਨਾਨਕ ਤਰੀਐ ਸਾਧਸੰਗਿ ਹਰਿ ਹਰਿ ਗੁਣ ਗਾਉ ॥	ਬਿਲਾ ੫, ੫੭, ੪ : ੨	-	੮੧੫
ਨਾਨਕ ਤਰੀਐ ਤੇਰੀ ਮਿਹਰ ॥	ਰਾਮ ੫, ੩੨, ੪ : ੪	-	੮੯੩
ਨਾਨਕ ਤਾ ਕਉ ਸਦਾ ਸੁਖੁ ਹੋਇ ॥	ਗਉ ੫, ੧੦੨, ੪ : ੨	-	੧੮੬
ਨਾਨਕ ਤਾ ਕਉ ਦੂਖੁ ਨ ਬਿਆਪੈ ॥	ਗਉ ੫, ਬਾਅ, ੫੦ : ੮	-	੨੬੦
ਨਾਨਕ ਤਾ ਕਉ ਮਿਲੇ ਮੁਰਾਰੀ ॥	ਗਉ ੫, ਬਾਅ, ੨੪ : ੮	-	੨੫੫
ਨਾਨਕ ਤਾ ਕਉ ਮਿਲੈ ਵਡਾਈ ਆਪੁ ਪਛਾਣੈ ਸਰਬ ਜੀਆ ॥	ਰਾਮ ੧, ਸਿਗੋ, ੨੪ : ੬	-	੯੪੦
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥	ਆਸਾ ੧, ੩੬, ੧*: ੨	-	੩੫੯

ਨਾਨਕ ਤਾ ਕਉ ਮਿਲੈ ਵਡਾਈ ਜਿਸੁ ਘਟ ਭੀਤਰਿ ਸਬਦੁ ਰਵੈ ॥	ਰਾਮ ੩, ਵਾਰ ੧੨ ਸ, ੧, ੧ : ੬	- ੯੫੨
ਨਾਨਕ ਤਾ ਕਾ ਭਉ ਗਇਆ ॥	ਗਉ ੫, ੧੪੬*, ੪ : ੨	- ੨੧੧
ਨਾਨਕ ਤਾ ਕੀ ਪਰਮ ਗਤਿ ਹੋਇ ॥	ਆਸਾ ੫, ੯੨, ੨ : ੪	- ੩੯੪
ਨਾਨਕ ਤਾ ਕੀ ਪਰਮ ਗਤਿ ਹੋਇ ॥	ਰਾਮ ੫, ੫੪, ੪ : ੪	- ੯੦੦
ਨਾਨਕ ਤਾ ਕੀ ਭਗਤਿ ਕਰੇਹ ॥	ਗਉ ੫, ਸੁਖ ੬, ੩ : ੧੦	- ੨੭੦
ਨਾਨਕ ਤਾ ਕੇ ਕਾਰਜ ਪੂਰਾ ॥	ਗਉ ੫, ਸੁਖ ੨੨, ੭ : ੧੦	- ੨੯੩
ਨਾਨਕ ਤਾ ਕੈ ਸਦ ਬਲਿਹਾਰਾ ॥	ਗਉ ੫, ਬਾਅ, ੩ : ੮	- ੨੫੦
ਨਾਨਕ ਤਾ ਕੈ ਸਦ ਬਲਿਹਾਰੈ ॥	ਗਉ ੫, ਸੁਖ ੧੫, ੫ : ੧੦	- ੨੮੩
ਨਾਨਕ ਤਾ ਕੈ ਨਿਕਟਿ ਨ ਮਾਏ ॥	ਗਉ ੫, ਬਾਅ, ੭ : ੮	- ੨੫੧
ਨਾਨਕ ਤਾ ਕੈ ਬਲਿ ਬਲਿ ਜਾਉ ॥	ਗਉ ੫, ਸੁਖ ੫, ੬ : ੧੦	- ੨੬੯
ਨਾਨਕ ਤਾ ਕੈ ਬਲਿ ਬਲਿ ਜਾਉ ॥	ਰਾਮ ੫, ਅਸ ੩, ੮ : ੪	- ੯੧੪
ਨਾਨਕ ਤਾ ਕੈ ਬਲਿ ਬਲਿ ਜਾਇ ॥	ਗੋਂਡ ੫, ੨੧, ੪ : ੬	- ੮੬੮
ਨਾਨਕ ਤਾ ਕੈ ਬਲਿ ਬਲਿ ਜਾਸਾ ॥	ਗਉ ੫, ਸੁਖ ੩, ੫ : ੧੦	- ੨੬੬
ਨਾਨਕ ਤਾ ਕੈ ਲਾਗਉ ਪਾਏ ॥	ਗਉ ੫, ਸੁਖ ੧, ੩ : ੧੦	- ੨੬੩
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਉ ॥	ਸਸ ੧, ੩ : ੪	- ੧੩੫੩
ਨਾਨਕ ਤਾ ਕੋ ਦਾਸੁ ਹੈ ਸੋਈ ਨਿਰੰਜਨ ਦੇਵ ॥	ਸਸ ੧, ੪ : ੩	- ੧੩੫੩
ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ ॥	ਮਾਝ ੧, ਵਾਰ ੨੬ ਸ, ੨, ੨ : ੪	- ੧੫੦
ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥	ਸਿਰੀ ੪, ਵਾਰ ੩ ਸ, ੧, ੧ : ੪	- ੮੩
ਨਾਨਕ ਤਾਰੇ ਤਾਰਣਹਾਰਾ ਹਉਮੈ ਦੂਜਾ ਪਰਹਰਿਆ ॥	ਰਾਮ ੧, ਸਿਗੋ, ੨੫ : ੬	- ੯੪੧
ਨਾਨਕ ਤਾਰੇ ਤਾਰਣਹਾਰੁ ॥	ਰਾਮ ੧, ਸਿਗੋ, ੨੦ : ੬	- ੯੪੦
ਨਾਨਕ ਤਿਸਹਿ ਨ ਲਾਗਹਿ ਦੂਖ ॥	ਗਉ ੫, ਸੁਖ ੧੪, ੪ : ੧੦	- ੨੮੧
ਨਾਨਕ ਤਿਸ ਕੀ ਸਰਣੀ ਪਾਇ ॥	ਰਾਮ ੫, ੧੭, ੪ : ੪	- ੮੮੮
ਨਾਨਕ ਤਿਸ ਕੀ ਪਰਮ ਗਤਿ ਹੋਇ ॥	ਰਾਮ ੫, ੪੬, ੪ : ੪	- ੮੯੭
ਨਾਨਕ ਤਿਸ ਦਾ ਸਭੁ ਕਿਛੁ ਹੋਵੈ ਜਿ ਵਿਚਹੁ ਆਪੁ ਗਵਾਏ ॥	ਸੂਹੀ ੩, ਅਸ ੧, ੮ : ੪	- ੭੫੪
ਨਾਨਕ ਤਿਸ ਨੋ ਸਬਦੁ ਬੁਝਾਏ ਜੋ ਜਾਇ ਪਵੈ ਹਰਿ ਸਰਣਾਈ ॥	ਵਡ ੩, ਛੰਤ ੬, ੩ : ੬	- ੫੭੧
ਨਾਨਕ ਤਿਸ ਨੋ ਦੇਇ ਵਡਿਆਈ ਜੋ ਰਾਮ ਨਾਮਿ ਚਿਤੁ ਲਾਇ ॥	ਭੈਰ ੩, ੧੨, ੧*: ੨	- ੧੧੩੦
ਨਾਨਕ ਤਿਸ ਨੋ ਮਿਲਿਆ ਸਦਾ ਸੁਖੁ ਪਾਈਐ ਜਿ ਅਨਦਿਨੁ ਹਰਿ ਨਾਮੁ ਧਿਆਏ ॥	ਗੂਜ ੩, ਵਾਰ ੧੦ ਸ, ੩, ੧ : ੫	- ੫੧੨
ਨਾਨਕ ਤਿਸੁ ਊਪਰਿ ਕੁਰਬਾਨ ॥	ਆਸਾ ੫, ੯੮, ੪ : ੨	- ੩੯੫
ਨਾਨਕ ਤਿਸੁ ਸਰਣਾਈ ਭਜਿ ਪਉ ਆਪੇ ਬਖਸਿ ਮਿਲਾਇ ॥	ਮਾਰੂ ੩, ੫, ੪ : ੨	- ੯੯੫
ਨਾਨਕ ਤਿਸੁ ਸਰਣਾਗਤੀ ਘਟ ਘਟ ਸਭ ਜਾਨ ॥	ਬਿਲਾ ੫, ੭੬, ੨ : ੨	- ੮੧੯
ਨਾਨਕ ਤਿਸੁ ਸਰਣਾਗਤੀ ਜਿ ਸਗਲ ਘਟਾ ਆਧਾਰੁ ॥	ਸਿਰੀ ੫, ੮੮, ੪ : ੪	- ੪੯
ਨਾਨਕ ਤਿਸੁ ਸਰਣਾਗਤੀ ਜਿਨਿ ਜਗਤੁ ਉਪਾਇਆ ॥	ਮਾਰੂ ੩, ਵਾਰ, ੨੧ : ੫	- ੧੦੯੩
ਨਾਨਕ ਤਿਸੁ ਸਰਣਾਗਤੀ ਜੋ ਪੁਰਖੁ ਅਲਖੈ ॥	ਗਉ ੪, ਵਾਰ, ੫, ੨੮ : ੫	- ੩੧੫
ਨਾਨਕ ਤਿਸੁ ਸਰਣਾਗਤੀ ਭਾਈ ਜਿ ਕਿਲਬਿਖ ਕਾਟਣਹਾਰੁ ॥	ਸੋਰ ੫, ਅਸ ੧, ੯ : ੪	- ੬੪੦
ਨਾਨਕ ਤਿਸੁ ਕਿਰਪਾਲੁ ਬਿਧਾਤਾ ॥	ਗਉ ੫, ੧੪੦, ੪ : ੨	- ੧੯੪
ਨਾਨਕ ਤਿਸੁ ਗੁਰ ਮਿਲਿ ਉਧਰੈ ਹਰਿ ਗੁਣ ਗਾਵਾਹੀ ॥	ਗਉ ੪, ੫੨, ੪ : ੨	- ੧੬੮
ਨਾਨਕ ਤਿਸੁ ਜਨ ਆਪਿ ਬੁਝਾਏ ॥	ਗਉ ੫, ਸੁਖ ੨੩, ੫ : ੧੦	- ੨੯੪
ਨਾਨਕ ਤਿਸੁ ਜਨ ਸੋਝੀ ਪਾਏ ॥	ਗਉ ੫, ਸੁਖ ੨੩, ੧ : ੧੦	- ੨੯੩
ਨਾਨਕ ਤਿਸੁ ਜਨ ਕਉ ਸਦਾ ਨਮਸਕਾਰੁ ॥	ਗਉ ੫, ਸੁਖ ੨੩, ੮ : ੧੦	- ੨੯੫
ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥	ਗਉ ੫, ਸੁਖ ੧੭, ੮ : ੧੦	- ੨੮੬
ਨਾਨਕ ਤਿਸੁ ਪਤਿ ਰਾਖਸੀ ਜੋ ਪ੍ਰਭਿ ਪਹਿਰਾਇਆ ॥	ਬਿਲਾ ੫, ੪੬, ੪ : ੨	- ੮੧੨
ਨਾਨਕ ਤਿਸੁ ਪੁਰਖ ਕਾ ਕਿਨੈ ਅੰਤੁ ਨ ਪਾਇਆ ॥	ਗਉ ੫, ਸੁਖ ੧੬, ੨ : ੧੦	- ੨੮੪
ਨਾਨਕ ਤਿਸੁ ਪ੍ਰਭੁ ਭੇਟਿਆ ਜਾ ਕੇ ਪੂਰਨ ਕਰਮਾ ॥	ਬਿਲਾ ੫, ੬੧, ੪ : ੨	- ੮੧੬
ਨਾਨਕ ਤਿਸੁ ਬਲਿਹਾਰਣੈ ਹਰਿ ਹਰਿ ਨਾਮੁ ਜਪੇਇ ॥	ਗਉ ੫, ਥਿਤੀ, ੭ : ੮	- ੨੯੮
ਨਾਨਕ ਤਿਹ ਮਤਿ ਪ੍ਰਗਟੀ ਆਈ ॥	ਗਉ ੫, ਬਾਅ, ੪੩ : ੧੦	- ੨੫੯
ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥	ਗਉ ੫, ਸੁਖ ੧੧, ੧੧ ਸ: ੨	- ੨੭੬

ਨਾਨਕ ਤਿਸੁ ਬਲਿਹਾਰਣੈ ਜਿਸੁ ਏਵਡ ਭਾਗਾ ॥	ਰਾਮ ੫, ਵਾਰ. ੧੭ : ੮	-	੯੬੫
ਨਾਨਕ ਤਿਸੁ ਬਿਨੁ ਅਵਰੁ ਨ ਕੋਈ ॥	ਸੂਹੀ ੫, ਅਸ ੨, ੮ : ੨	-	੭੬੦
ਨਾਨਕ ਤਿਸੁ ਮਿਲੈ ਜਿਸੁ ਲਿਖਿਆ ਧੁਰਿ ਕਰਮਿ ॥	ਗਉ ੫, ਸੁਖ ੯, ੫ : ੧੦	-	੨੭੪
ਨਾਨਕ ਤਿਸੈ ਬਸੰਤੁ ਹੈ ਜਿ ਸਤਿਗੁਰੁ ਸੇਵਿ ਸਮਾਇ ॥	ਸਲੋ ੩, ੫੯ : ੧	-	੧੪੨੦
ਨਾਨਕ ਤਿਹ ਉਸਤਤਿ ਕਰਉ ਦਾਹੂ ਕੀਓ ਸੰਜੋਗ ॥	ਗਉ ੫, ਬਾਅ, ੨੬ : ੮	-	੨੫੫
ਨਾਨਕ ਤਿਹ ਸਰਨੀ ਪਰਉ ਬਿਨਸਿ ਜਾਇ ਮੈ ਮੋਰ ॥	ਗਉ ੫, ਬਾਅ, ੯ ਸ: ੨	-	੨੫੧
ਨਾਨਕ ਤਿਹ ਸੁਖੁ ਪਾਇਆ ਜਾ ਕੈ ਹੀਅਰੈ ਏਕ ॥	ਗਉ ੫, ਬਾਅ. ੧੪ : ੮	-	੨੫੩
ਨਾਨਕ ਤਿਹ ਜਨ ਮਿਲੀ ਵਡਾਈ ॥	ਗਉ ੫, ਬਾਅ. ੩੫ : ੮	-	੨੫੭
ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ ॥	ਗਉ ੫, ਬਾਅ. ੪੩ ਸ: ੨	-	੨੫੯
ਨਾਨਕ ਤਿਹੁ ਤੇ ਊਪਰਿ ਸਾਚਾ ਸਤਿਗੁਰ ਸਬਦਿ ਸਮਾਏ ॥	ਰਾਮ ੧, ਸਿਗੋ. ੬੦ : ੬	-	੯੪੪
ਨਾਨਕ ਤਿਨ ਸਚੁ ਵਣੰਜਿਆ ਜਿਨਾ ਧੁਰਿ ਲਿਖਿਆ ਪਰਾਪਤਿ ਹੋਇ ॥	ਗਉ ੪, ਵਾਰ ੧੯ ਸ, ੪, ੨ : ੫	-	੩੧੧
ਨਾਨਕ ਤਿਨ ਸੰਤਨ ਸਰਣਾਗਤੀ ਜਿਨ ਮਨੁ ਵਸਿ ਕੀਨਾ ॥	ਬਿਲਾ ੫, ੫੮. ੪ : ੧	-	੮੧੫
ਨਾਨਕ ਤਿਨ ਸਦ ਬਲਿਹਾਰੰ ਜਿਨਾ ਧਿਆਨੁ ਪਾਰਬ੍ਰਹਮਣਹ ॥	ਜੈਤ ੫, ਵਾਰ ੧੪ ਸ, ੫, ੧ : ੨	-	੭੦੯
ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ ਜਿ ਆਪਿ ਭੁਲਾਏ ਕਰਤਾਰਿ ॥	ਵਡ ੪, ਵਾਰ ੫ ਸ, ੩, ੧ : ੧੦	-	੫੮੭
ਨਾਨਕ ਤਿਨਹਿ ਨਿਰੰਜਨੁ ਜਾਨਿਆ ॥	ਗਉ ੫, ਸੁਖ ੧੪, ੩ : ੧੦	-	੨੮੧
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥	ਬਿਲਾ ੪, ਵਾਰ ੯ ਸ, ੩, ੧ : ੩	-	੮੫੩
ਨਾਨਕ ਤਿਨ ਕਾ ਆਖਿਆ ਆਪਿ ਸੁਣੇ ਜਿ ਲਇਅਨੁ ਪੰਨੈ ਪਾਇ ॥	ਮਲਾ ੧, ਵਾਰ ੮ ਸ, ੩, ੧ : ੭	-	੧੨੮੧
ਨਾਨਕ ਤਿਨ ਕੀ ਫਿਰਿ ਗਤਿ ਹੋਵੈ ਜਿ ਗੁਰਮੁਖਿ ਰਹਹਿ ਸਰਣਾਈ ਹੇ ॥	ਮਾਰੂ ੪, ਸੋਲਾ ੧, ੪ : ੩	-	੧੦੬੯
ਨਾਨਕ ਤਿਨ ਕੀ ਬਾਣੀ ਸਦਾ ਸਚੁ ਹੈ ਜਿ ਨਾਮਿ ਰਹੇ ਲਿਵ ਲਾਇ ॥	ਸਿਰੀ ੩, ੩੭, ੫ : ੪	-	੨੮
ਨਾਨਕ ਤਿਨ ਕੀ ਰੇਣੁ ਪੂਰੈ ਭਾਗਿ ਪਾਈਐ ਜਿਨੀ ਰਾਮ ਨਾਮਿ ਚਿਤੁ ਲਾਇਆ ॥	ਭੈਰ ੩, ੧੩, ੪ : ੨	-	੧੧੩੧
ਨਾਨਕੁ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ ॥	ਸਿਰੀ ੧, ੩, ੪ : ੨	-	੧੫
ਨਾਨਕ ਤਿਨ ਕੈ ਸਦ ਕੁਰਬਾਣੇ ॥	ਮਲਾ ੫, ੨੦, ੪ : ੪	-	੧੨੭੧
ਨਾਨਕ ਤਿਨ ਕੈ ਸਦ ਬਲਿਹਾਰੀ ਜਿਨ ਏਕ ਸਬਦਿ ਲਿਵ ਲਾਈ ॥	ਰਾਮ ੧, ੯, ੪ : ੨	-	੮੭੯
ਨਾਨਕ ਤਿਨ ਕੈ ਸਦ ਬਲਿਹਾਰੈ ਜਿਨ ਹਰਿ ਰਾਖਿਆ ਉਰਿ ਧਾਰਾ ॥	ਸੋਰ ੩, ਅਸ ੧, ੮ : ੩	-	੬੩੮
ਨਾਨਕ ਤਿਨ ਕੈ ਲਾਗਉ ਪਾਇ ॥	ਗਉ ੧, ੬, ੫ : ੪	-	੧੫੩
ਨਾਨਕ ਤਿਨ ਕੌ ਸਤਿਗੁਰੁ ਮਿਲਿਆ ਜਿਨਾ ਧੁਰੇ ਪੈਯਾ ਪਰਵਾਣਾ ॥	ਰਾਮ ੩, ਵਾਰ ੨੧ ਸ, ੧, ੧ : ੬	-	੯੫੬
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਹਰਿ ਕਰਿ ਕਿਰਪਾ ਘਰਿ ਆਏ ॥	ਸੂਹੀ ੩, ਛੰਤ ੫, ੧ : ੬	-	੭੭੦
ਨਾਨਕ ਤਿਨ ਘਰਿ ਸਦ ਹੀ ਸੋਹਿਲਾ ਜਿ ਸਤਿਗੁਰ ਸੇਵਿ ਸਮਾਏ ॥	ਸੂਹੀ ੩, ਛੰਤ ੫, ੩ : ੬	-	੭੭੧
ਨਾਨਕ ਤਿਨ ਜਨ ਸਰਨੀ ਪਇਆ ॥	ਗਉ ੫, ਸੁਖ ੧, ੭ : ੧੦	-	੨੬੩
ਨਾਨਕ ਤਿਨ ਜਨ ਲਾਗੈ ਪਾਇ ॥	ਗੋਂਡ ੫, ੫, ੪ : ੪	-	੮੬੩
ਨਾਨਕ ਤਿਨ ਜਮ ਨੇੜਿ ਨ ਆਵਹਿ ॥	ਰਾਮ ੫, ੩੦, ੩ : ੪	-	੮੯੨
ਨਾਨਕ ਤਿਨ ਦਰਿ ਭੀਖਿਆ ਪਾਇ ॥	ਤਿਲੰ ੧, ੨, ੩ : ੪	-	੭੨੧
ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥	ਗਉ ੫, ਸੁਖ ੧੪, ੭ : ੧੦	-	੨੮੨
ਨਾਨਕ ਤਿਨ ਬਲਿਹਾਰਣੈ ਹਰਿ ਜਪਿ ਉਤਰੇ ਤੀਰ ॥	ਰਾਮ ੫, ਰੁਤੀ ੮, ੨ ਸ: ੨	-	੯੨੯
ਨਾਨਕ ਤਿਨ ਬਲਿਹਾਰੈ ਜਾਇ ॥	ਸਲੋ ੧, ੬ : ੪	-	੧੪੧੦
ਨਾਨਕ ਤਿਨ ਮਹਿ ਏਹੁ ਬਿਸਾਸੁ ॥	ਗਉ ੫, ਸੁਖ ੨੩, ੩ : ੧੦	-	੨੯੪
ਨਾਨਕ ਤਿਨ ਮਿਲਿਆ ਸੁਰਿਜਨੁ ਸੁਖਦਾਤਾ ਸੇ ਵਡਭਾਗੀ ਮਾਏ ॥	ਗਉ ੫, ਛੰਤ ੪, ੩ : ੪	-	੨੪੯
ਨਾਨਕ ਤਿਨ ਮੁਖ ਉਜਲੇ ਜਿਨ ਅੰਤਰਿ ਨਾਮੁ ਪ੍ਰਗਾਸੁ ॥	ਸਲੋ ੩, ੩੧ : ੮	-	੧੪੧੬
ਨਾਨਕ ਤਿਨ ਮੁਖ ਊਜਲੇ ॥	ਗਉ ੫, ੧੪੧*, ੪ : ੨	-	੨੧੧
ਨਾਨਕ ਤਿਨਾ ਖਾਕੁ ਜਿਨਾ ਯਕੀਨਾ ਹਿਕ ਸਿਉ ॥	ਮਾਰੂ ੫, ਵਾਰ ੧੫ ਸ, ੫, ੧ : ੨	-	੧੦੯੮
ਨਾਨਕ ਤਿਨਾ ਬਸੰਤੁ ਹੈ ਜਿਨਾ ਗੁਰਮੁਖਿ ਵਸਿਆ ਮਨਿ ਸੋਇ ॥	ਸਲੋ ੩, ੬੧ : ੧	-	੧੪੨੦
ਨਾਨਕ ਤਿਨਾ ਬਸੰਤੁ ਹੈ ਜਿਨ੍ ਘਰਿ ਵਸਿਆ ਕੰਤੁ ॥	ਸੂਹੀ ੩, ਵਾਰ ੧੮ ਸ, ੨, ੨ : ੧	-	੭੯੧
ਨਾਨਕ ਤਿਨੀ ਸਹੁ ਪਾਇਆ ਜਿਨੀ ਗੁਰ ਕੀ ਸਿਖ ਸੁਣੀ ॥	ਸੂਹੀ ੩, ਵਾਰ ੨ ਸ, ੩, ੨ : ੩	-	੭੮੫
ਨਾਨਕ ਤਿਨ੍ ਬਲਿਹਾਰਣੈ ਜਿਨ੍ ਗੁਰਮੁਖਿ ਪਾਇਆ ਮਨ ਮਾਹਿ ॥	ਗੂਜ ੩, ਵਾਰ ੨੧ ਸ, ੩, ੧ : ੪	-	੫੧੭
ਨਾਨਕ ਤਿਨ੍ਾ ਨਾਮੁ ਨ ਵੀਸਰੈ ਸਚੇ ਮੇਲਿ ਮਿਲਾਇ ॥	ਸਾਰ ੪, ਵਾਰ ੨੩ ਸ, ੪, ੨ : ੭	-	੧੨੪੬
ਨਾਨਕ ਤੀਜੈ ਤ੍ਰਿਬਿਧਿ ਲੋਕਾ ਮਾਇਆ ਮੋਹਿ ਵਿਆਪੀ ॥	ਤੁਖਾ ੧, ਛੰਤ ੨, ੩ : ੬	-	੧੧੧੦

ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥	ਸਿਰੀ ੩, ੫੪, ੪ : ੪	-	੩੫
ਨਾਨਕ ਦਰਿ ਘਰਿ ਏਕੰਕਾਰੁ ॥	ਗਉ ੧, ੭, ੪ : ੪	-	੧੫੩
ਨਾਨਕ ਦਰਿ ਦੀਦਾਰਿ ਸਮਾਇ ॥	ਰਾਮ ੩, ਵਾਰ ੧੯ ਸ, ੧, ੨ : ੮	-	੯੫੬
ਨਾਨਕ ਦਰਿ ਪਰਧਾਨੁ ਸੋ ਦਰਗਹਿ ਪੈਧਾ ਜਾਇ ॥	ਸਿਰੀ ੧, ੧੪, ੪ : ੩	-	੧੯
ਨਾਨਕ ਦਰੁ ਘਰੁ ਏਕੁ ਹੈ ਅਵਰੁ ਨ ਦੂਜੀ ਜਾਇ ॥	ਸਿਰੀ ੧, ਅਸ ੧੧, ੧੦ : ੩	-	੬੦
ਨਾਨਕ ਦਾਸ ਇਹੁ ਕੀਆ ਬੀਚਾਰੁ ॥	ਭੈਰ ੫, ੮, ੪ : ੧	-	੧੧੩੭
ਨਾਨਕ ਦਾਸ ਸੰਗਿ ਪਾਥਰ ਤਰਿਆ ॥	ਰਾਮ ੫, ਅਸ ੨, ੮ : ੪	-	੯੧੩
ਨਾਨਕ ਦਾਸ ਸਚੁ ਕਰਣੀ ਸਾਰ ॥	ਕਾਨ ੫, ੫, ੪ : ੨	-	੧੨੯੯
ਨਾਨਕ ਦਾਸ ਸਚੇ ਗੁਣ ਗਾਵੈ ॥	ਸੋਰ ੫, ੭੨, ੨ : ੪	-	੬੨੭
ਨਾਨਕ ਦਾਸ ਸੰਤ ਪਾਛੈ ਪਰਿਓ ਰਾਖਿ ਲੇਹੁ ਇਹ ਬਾਰੀ ॥	ਟੋਡੀ ੫, ੯, ੨ : ੨	-	੭੧੩
ਨਾਨਕ ਦਾਸ ਸਦਾ ਸਰਣਾਈ ਦੂਸਰ ਲਵੈ ਨ ਲਾਵਣਾ ॥	ਮਾਰੂ ੫, ਸੋਲਾ ੧੪, ੧੦ : ੩	-	੧੦੮੬
ਨਾਨਕ ਦਾਸ ਸਦਾ ਸਰਨਾਈ ॥	ਗਉ ੫, ੧੧੩*, ੪ : ੨	-	੨੦੨
ਨਾਨਕ ਦਾਸ ਸਦਾ ਕੁਰਬਾਨੀ ॥	ਗਉ ੫, ਸੁਖ ੪, ੮ : ੧੦	-	੨੬੮
ਨਾਨਕ ਦਾਸ ਸਦਾ ਕੁਰਬਾਨੀ ॥	ਮਾਰੂ ੫, ਸੋਲਾ ੩, ੧੭ : ੨	-	੧੦੭੪
ਨਾਨਕ ਦਾਸ ਸਦਾ ਬਲਿਹਾਰ ॥	ਗਉ ੫, ਸੁਖ ੨੨, ੨ : ੧੦	-	੨੯੨
ਨਾਨਕ ਦਾਸ ਸਦਾ ਬਲਿਹਾਰੀ ॥	ਸੂਹੀ ੫, ੨੫, ੪ : ੧	-	੭੪੨
ਨਾਨਕ ਦਾਸ ਸਭਿ ਦੂਖ ਪਲਾਇਣ ॥	ਬਿਲਾ ੫, ੧੪, ੪ : ੨	-	੮੦੫
ਨਾਨਕ ਦਾਸ ਸਰਣਾਗਤੀ ਹਰਿ ਪੁਰਖ ਪੂਰਨ ਦੇਵ ॥	ਕਲਿ ੫, ੮, ੨ : ੨	-	੧੩੨੩
ਨਾਨਕ ਦਾਸ ਸਰਨਾਗਤੀ ਤੇਰੇ ਸੰਤਨਾ ਕੀ ਛਾਰੁ ॥	ਕੇਦਾ ੫, ੧੨, ੨ : ੨	-	੧੧੨੧
ਨਾਨਕ ਦਾਸ ਸਾਧ ਸਰਣਾਈ ॥	ਆਸਾ ੫, ੩੩, ੨ : ੧	-	੩੭੮
ਨਾਨਕ ਦਾਸ ਸੇਈ ਜਨ ਧੰਨ ॥	ਭੈਰ ੫, ੫੦, ੪ : ੪	-	੧੧੫੦
ਨਾਨਕ ਦਾਸ ਹਰਿ ਸਰਣਿ ਸਮਾਹਾ ॥	ਸੂਹੀ ੫, ੨੬, ੪ : ੨	-	੭੪੨
ਨਾਨਕ ਦਾਸ ਹਰਿ ਹਰਿ ਹਰਿ ਟੇਕੈ ॥	ਗਉ ੫, ੮੭, ੪ : ੪	-	੧੮੧
ਨਾਨਕ ਦਾਸ ਹਰਿ ਕੀ ਸਰਣਾਇ ॥	ਗਉ ੫, ੧੩੮, ੪ : ੨	-	੧੯੩
ਨਾਨਕ ਦਾਸ ਹਰਿ ਕੀ ਸਰਣਾਈ ॥	ਭੈਰ ੫, ੧੩, ੪ : ੨	-	੧੧੩੮
ਨਾਨਕ ਦਾਸ ਹਰਿ ਸਰਣਿ ਦੁਆਰੇ ॥	ਸੂਹੀ ੫, ੩੫, ੪ : ੨	-	੭੪੪
ਨਾਨਕ ਦਾਸ ਕਹਹੁ ਗੁਰ ਵਾਹੁ ॥	ਆਸਾ ੫, ੭੧, ੪ : ੨	-	੩੭੬
ਨਾਨਕ ਦਾਸ ਕੰਠਿ ਲਾਇ ਰਾਖੇ ਕਰਿ ਕਿਰਪਾ ਪਾਰਬ੍ਰਹਮ ਮਇਆ ॥	ਰਾਮ ੫, ੫੫, ੪ : ੨	-	੯੦੦
ਨਾਨਕ ਦਾਸ ਕੀਏ ਪ੍ਰਭਿ ਅਪੁਨੇ ਹਰਿ ਕੀਰਤਨਿ ਰੰਗ ਮਾਣੇ ਜੀਉ ॥	ਮਾਝ ੫, ੪੨, ੪ : ੩	-	੧੦੬
ਨਾਨਕ ਦਾਸ ਖਸਮਿ ਪ੍ਰਤਿਪਾਲੇ ॥	ਬਿਲਾ ੫, ੨, ੪ : ੩	-	੮੦੧
ਨਾਨਕ ਦਾਸ ਗੋਬਿੰਦ ਸਰਣਾਈ ਹਰਿ ਪ੍ਰੀਤਮੁ ਮਨਹਿ ਸਧਾਰੋ ॥	ਸੂਹੀ ੫, ਛੰਤ ੧੧, ੩ : ੬	-	੭੮੫
ਨਾਨਕ ਦਾਸ ਜਿਸੁ ਖਸਮੁ ਦਇਆਲੁ ॥	ਆਸਾ ੫, ੮੬, ੪ : ੪	-	੩੯੨
ਨਾਨਕ ਦਾਸ ਤਰੀ ਤਿਨਿ ਮਾਇਆ ॥	ਆਸਾ ੫, ੫੬, ੪ : ੨	-	੩੮੫
ਨਾਨਕ ਦਾਸ ਤਾ ਕੀ ਸਰਨਾਈ ਜਾਂ ਕੋ ਸਬਦੁ ਅਖੰਡ ਅਪਾਰ ॥	ਬਿਲਾ ੫, ੨੭, ੨ : ੧	-	੮੦੭
ਨਾਨਕ ਦਾਸ ਤਾ ਕੈ ਕੁਰਬਾਣੈ ॥	ਗਉ ੫, ਅਸ ੩, ੮ : ੪	-	੨੩੭
ਨਾਨਕ ਦਾਸ ਤਾ ਕੈ ਬਲਿਹਾਰੈ ਜਿਨਿ ਪੂਰਨ ਪੈਜ ਰਖਾਈ ॥	ਸੋਰ ੫, ੨੫, ੪ : ੨	-	੬੧੬
ਨਾਨਕ ਦਾਸ ਤਿਸਹਿ ਕੁਰਬਾਨ ॥	ਗਉ ੫, ੧੬੪, ੪ : ੨	-	੧੯੯
ਨਾਨਕ ਦਾਸ ਤਿਸੁ ਜਨ ਕੁਰਬਾਣੁ ॥	ਬਸੰ ੫, ੩, ੪ : ੪	-	੧੧੮੦
ਨਾਨਕ ਦਾਸ ਤਿਸੁ ਪੂਰਨ ਭਾਗਾ ॥	ਰਾਮ ੫, ੪੭, ੪ : ੪	-	੮੯੭
ਨਾਨਕ ਦਾਸ ਤੇਰਾ ਭਰਵਾਸਾ ॥	ਆਸਾ ੫, ੮੦, ੪ : ੨	-	੩੯੦
ਨਾਨਕ ਦਾਸ ਤੇਰੀ ਸਰਣਾਇ ॥	ਭੈਰ ੫, ੪੪, ੪ : ੪	-	੧੧੪੮
ਨਾਨਕ ਦਾਸ ਤੇਰੀ ਸਰਣਾ ॥	ਸੋਰ ੫, ੭੧, ੨ : ੪	-	੬੨੭
ਨਾਨਕ ਦਾਸ ਤੇਰੀ ਸਰਣਾਈ ॥	ਗਉ ੫, ੧੭੧, ੪ : ੨	-	੨੦੦
ਨਾਨਕ ਦਾਸ ਤੇਰੀ ਸਰਣਾਈ ॥	ਆਸਾ ੫, ੫, ੪ : ੩	-	੩੭੧
ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥	ਬਿਲਾ ੫, ੪, ੪ : ੪	-	੮੦੨
ਨਾਨਕ ਦਾਸ ਤੇਰੀ ਸਰਣਾਈ ਜਿਉ ਭਾਵੈ ਤਿਵੈ ਚਲਾਇ ॥	ਸਾਰ ੫, ੯੮, ੨ : ੨	-	੧੨੨੩
ਨਾਨਕ ਦਾਸ ਤੇਰੀ ਸਰਣਾਈ ਤੂ ਪੂਰਨ ਪੁਰਖੁ ਬਿਧਾਤਾ ॥	ਕੇਦਾ ੫, ਛੰਤ ੧, ੧ : ੬	-	੧੧੨੨

ਨਾਨਕ ਦਾਸ ਤੇਰੀ ਸਰਣਾਈ ਪ੍ਰਭ ਬਿਨੁ ਆਨ ਨ ਹੋਰੀ ॥	ਸਾਰ ੫, ੯੪, ੨ : ੨	- ੧੨੨੨
ਨਾਨਕ ਦਾਸ ਤੇਰੀ ਸਰਣਾਈ ਭਵਜਲੁ ਉਤਰਿਓ ਪਾਰ ॥	ਸਾਰ ੫, ੧੦੨, ੨ : ੨	- ੧੨੨੪
ਨਾਨਕ ਦਾਸ ਤੇਰੈ ਕੁਰਬਾਣੁ ॥	ਰਾਮ ੫, ੩੭, ੪ : ੩	- ੮੯੪
ਨਾਨਕ ਦਾਸ ਤੇਰੈ ਬਲਿਹਾਰੈ ਸਭੁ ਤੇਰਾ ਖੇਲੁ ਦਸਾਹਰਾ ਜੀਉ ॥	ਮਾਝ ੫, ੯, ੪ : ੩	- ੯੭
ਨਾਨਕ ਦਾਸ ਦੇਖਿ ਭਏ ਨਿਹਾਲਾ ॥	ਭੈਰ ੫, ੨੩, ੪ : ੪	- ੧੧੪੨
ਨਾਨਕ ਦਾਸ ਧੂਰਿ ਜਨ ਬਾਂਛੈ ਉਧਰਹਿ ਲਾਗਿ ਪਲੇ ॥	ਸਾਰ ੫, ੧੨੦, ੨ : ੨	- ੧੨੨੭
ਨਾਨਕ ਦਾਸ ਨਿਹਾਲ ॥	ਰਾਮ ੫, ੩੯, ੪ : ੪	- ੮੯੫
ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥	ਨਟ ੪, ਅਸ ੧, ੮ : ੨	- ੯੮੧
ਨਾਨਕ ਦਾਸਨਿ ਦਾਸੁ ਕਰਹੁ ਪ੍ਰਭ ਹਮ ਹਰਿ ਕਥਾ ਕਥਾਗੀ ॥	ਧਨਾ ੪, ੭, ੪ : ੨	- ੬੬੭
ਨਾਨਕ ਦਾਸਨਿ ਦਾਸੁ ਜਨੁ ਤੇਰਾ ਪੁਨਹ ਪੁਨਹ ਨਮਸਕਾਰਿ ॥	ਸਾਰ ੫, ੧੧੨, ੨ : ੨	- ੧੨੨੬
ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥	ਰਾਮ ੫, ਵਾਰ, ੧੮ : ੮	- ੯੬੫
ਨਾਨਕ ਦਾਸ ਪ੍ਰਭ ਕਿਰਪਾ ਧਾਰੇ ॥	ਸੂਹੀ ੫, ੨੭, ੪ : ੨	- ੭੪੨
ਨਾਨਕ ਦਾਸ ਪ੍ਰਭ ਕੀ ਸਰਣਾਇ ॥	ਬਸੰ ੫, ਅਸ ੨, ੮ : ੪	- ੧੧੯੩
ਨਾਨਕ ਦਾਸ ਬਲਿ ਬਲਿ ਕੀਤ ॥	ਨਟ ੫, ੧੦, ੨ : ੩	- ੮੮੦
ਨਾਨਕ ਦਾਸ ਰਖੇ ਪ੍ਰਭਿ ਅਪੁਨੈ ਨਿੰਦਕ ਕਾਢੇ ਮਾਰਿ ॥	ਧਨਾ ੫, ੫੨, ੨ : ੨	- ੬੮੩
ਨਾਨਕ ਦਾਸ ਵਖਾਣੀ ॥	ਸੋਰ ੫, ੬੬, ੨ : ੩	- ੬੨੬
ਨਾਨਕ ਦਾਸਿ ਵਖਾਣੀ ॥	ਸੋਰ ੫, ੮੨, ੨ : ੩	- ੬੨੯
ਨਾਨਕ ਦਾਸੁ ਉਨਿ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ ॥	ਗੂਜ ੫, ੪, ੪ : ੨	- ੪੯੬
ਨਾਨਕ ਦਾਸੁ ਇਹੈ ਸੁਖੁ ਮਾਗੈ ਮੋ ਕਉ ਕਰਿ ਸੰਤਨ ਕੀ ਧੂਰੇ ॥	ਗਉ ੫, ਸੋਹ ੫, ੪ : ੨	- ੧੩
ਨਾਨਕ ਦਾਸੁ ਸਦਾ ਸੰਗਿ ਸੇਵਕੁ ਤੇਰੀ ਭਗਤਿ ਕਰੰਉ ਲਿਵ ਲਾਏ ॥	ਵਡ ੫, ਛੰਤ ੧, ੩ : ੬	- ੫੭੭
ਨਾਨਕ ਦਾਸੁ ਸਦਾ ਸਰਣਾਗਤਿ ਹਰਿ ਅੰਮ੍ਰਿਤ ਸਜਣੁ ਮੇਰਾ ॥	ਸੂਹੀ ੫, ਛੰਤ ੧੧, ੧ : ੬	- ੭੮੪
ਨਾਨਕ ਦਾਸੁ ਸਦਾ ਗੁਣ ਗਾਵੈ ਇਕ ਭੋਰੀ ਨਦਰਿ ਨਿਹਾਲੀਐ ਜੀਉ ॥	ਮਾਝ ੫, ੨੮, ੪ : ੩	; ੧੦੨
ਨਾਨਕ ਦਾਸੁ ਹਰਿ ਕੀਰਤਨਿ ਰਾਤਾ ਸਬਦੁ ਸੁਰਤਿ ਸਚੁ ਸਾਖੀ ॥	ਸਾਰ ੫, ੧੨੨, ੨ : ੨	- ੧੨੨੭
ਨਾਨਕ ਦਾਸੁ ਕਹੈ ਬੇਨੰਤੀ ਸਚਿ ਨਾਮਿ ਚਿਤੁ ਲਾਇਦਾ ॥	ਮਾਰੂ ੩, ਸੋਲਾ ੧੬, ੧੬ : ੩	- ੧੦੬੦
ਨਾਨਕ ਦਾਸੁ ਕਹੈ ਬੇਨੰਤੀ ਹਉ ਲਾਗਾ ਤਿਨ ਕੈ ਪਾਏ ॥	ਸੋਰ ੩, ੫, ੪ : ੩	- ੬੦੧
ਨਾਨਕ ਦਾਸੁ ਕਹੈ ਬੇਨੰਤੀ ਕਤ ਹਰਿ ਬਿਨੁ ਪ੍ਰਾਣ ਟਿਕਾਹੀ ॥	ਕੇਦਾ ੫, ਛੰਤ ੧, ੨ : ੬	- ੧੧੨੨
ਨਾਨਕ ਦਾਸੁ ਕਹੈ ਬੇਨੰਤੀ ਭੀਖਿਆ ਨਾਮੁ ਦਰਿ ਪਾਈ ਹੇ ॥	ਮਾਰੂ ੩, ਸੋਲਾ ੧, ੧੬ : ੩	- ੧੦੪੪
ਨਾਨਕ ਦਾਸੁ ਤਾ ਕੀ ਸਰਣਾਈ ਜਾ ਤੇ ਬ੍ਰਿਥਾ ਨ ਕੋਈ ਰੇ ॥	ਗਉ ੫, ੧੩੭*, ੪ : ੨	- ੨੦੯
ਨਾਨਕ ਦਾਸੁ ਤਾ ਕੈ ਕੁਰਬਾਣੁ ॥	ਰਾਮ ੫, ੨੨, ੪ : ੪	- ੮੮੯
ਨਾਨਕ ਦਾਸੁ ਤਾ ਕੈ ਬਲਿਹਾਰੀ ਮਿਲੈ ਨਾਮੁ ਹਰਿ ਨਿਮਕਾ ॥	ਤੁਖਾ ੫, ਛੰਤ, ੪ : ੬	- ੧੧੧੭
ਨਾਨਕ ਦਾਸੁ ਦਰਸੁ ਪ੍ਰਭ ਜਾਚੈ ਮਨ ਤਨ ਕੋ ਆਧਾਰ ॥	ਸਾਰ ੫, ੧੦੧, ੨ : ੨	- ੧੨੨੪
ਨਾਨਕ ਦਾਸੁ ਦਾਸਨ ਕੋ ਕਰੀਅਹੁ ਹਰਿ ਭਾਵੈ ਦਾਸਾ ਰਾਖੁ ਸੰਗਾ ॥	ਮਾਰੂ ੫, ਸੋਲਾ ੧੧, ੨੧ : ੩	- ੧੦੮੩
ਨਾਨਕ ਦਾਸੁ ਬਖਸੀਸ ਤੁਮਾਰੀ ॥	ਵਡ ੫, ੮, ੩ : ੨	- ੫੬੪
ਨਾਨਕ ਦਾਸੁ ਮੁਖ ਤੇ ਜੋ ਬੋਲੈ ਈਹਾ ਊਹਾ ਸਚੁ ਹੋਵੈ ॥	ਧਨਾ ੫, ੪੫, ੨ : ੨	- ੬੮੧
ਨਾਨਕ ਦਾਤਾ ਏਕੁ ਹੈ ਦੂਜਾ ਅਉਰੁ ਨ ਕੋਇ ॥	ਸਿਰੀ ੩, ਅਸ ੧੯, ੮ : ੧	- ੬੫
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥	ਆਸਾ ੪, ਛੰਤ ੮, ੧ : ੬	- ੪੪੨
ਨਾਨਕ ਦਾਤਿ ਦਇਆ ਕਰਿ ਦੇਵੈ ਰਾਮ ਨਾਮਿ ਨਿਸਤਾਰੀ ॥	ਆਸਾ ੪, ਛੰਤ ੯, ੧ : ੬	- ੪੪੩
ਨਾਨਕ ਦਾਨੁ ਕੀਆ ਦੁਖ ਭੰਜਨਿ ਰਤੇ ਰੰਗਿ ਰਸਾਲੀ ਜੀਉ ॥	ਮਾਝ ੫, ੩੯, ੪ : ੩	- ੧੦੬
ਨਾਨਕ ਦੀਜੈ ਸਾਧ ਰਵਾਲਾ ॥	ਗਉ ੫, ੧੪੪, ੪ : ੨	- ੧੯੪
ਨਾਨਕ ਦੀਜੈ ਨਾਮ ਦਾਨੁ ਰਾਖਉ ਹੀਐ ਪਰੋਇ ॥	ਗਉ ੫, ਬਾਅ, ੫੫ : ੮	- ੨੬੨
ਨਾਨਕ ਦੀਨ ਸਰਣਿ ਆਏ ਗਲਿ ਲਾਏ ॥	ਆਸਾ ੫, ੧੫੩, ੨ : ੫	- ੪੦੮
ਨਾਨਕ ਦੀਨ ਸਰਣਿ ਸੁਖ ਸਾਗਰ ਰਾਖੁ ਲਾਜ ਅਪਨਾਇਆ ॥	ਸੂਹੀ ੫, ਛੰਤ ੧, ੪ : ੬	- ੭੭੭
ਨਾਨਕ ਦੀਨ ਸਰਣਿ ਕਿਰਪਾ ਨਿਧਿ ਰਾਖੁ ਲਾਜ ਭਗਤਾਨਾ ॥	ਸੂਹੀ ੫, ਛੰਤ ੧, ੧ : ੬	- ੭੭੭
ਨਾਨਕ ਦੀਨ ਦਇਆਲ ਹਮਾਰੇ ਅਵਰੁ ਨ ਜਾਨਿਆ ਕੋਈ ॥	ਸਾਰ ੧, ਅਸ ੨, ੮ : ੨	- ੧੨੩੩
ਨਾਨਕ ਦੀਨ ਦਇਆਲ ਭਏ ਹੈ ਤ੍ਰਿਸਨਾ ਸਬਦਿ ਬੁਝਾਈ ॥	ਸੋਰ ੪, ੮, ੪ : ੨	- ੬੦੭
ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥	ਬਿਲਾ ੪, ਅਸ ੧, ੮ : ੨	- ੮੩੩
ਨਾਨਕ ਦੀਨ ਧੂਰਿ ਜਨ ਬਾਂਛਤ ਮਿਲੈ ਲਿਖਤ ਧੁਰਿ ਮਾਥ ॥	ਕੇਦਾ ੫, ੮, ੨ : ੨	- ੧੧੨੦

ਨਾਨਕ ਦੀਨ ਭਗਤ ਭਵ ਤਾਰਣ ਤੇਰੇ ਕਿਆ ਗੁਣ ਆਖਿ ਵਖਾਣਾ ॥	ਸੂਹੀ ੫, ਛੰਤ ੧. ੨ : ੬ -	੭੭੭
ਨਾਨਕ ਦੁਹੀ ਸਿਰੀ ਖਸਮੁ ਆਪੇ ਵਰਤੈ ਨਿਤ ਕਰਿ ਕਰਿ ਦੇਖੈ ਚਲਤ ਸਬਾਏ ॥	ਗਉ ੪, ਵਾਰ ੭ ਸ, ੪, ੧ : ੭ -	੩੦੩
ਨਾਨਕ ਦੁਖੀਆ ਸਭੁ ਸੰਸਾਰੁ ॥	ਰਾਮ ੩, ਵਾਰ ੧੪ ਸ, ੧, ੧ : ੨੦ -	੯੫੪
ਨਾਨਕ ਦੁਖੀਆ ਜੁਗ ਚਾਰੇ ਬਿਨੁ ਨਾਮ ਹਰਿ ਕੇ ਮਨਿ ਵਸੇ ॥	ਤੁਖਾ ੧, ਛੰਤ ੨, ੪ : ੬ -	੧੧੧੦
ਨਾਨਕ ਦੁਖੁ ਸੁਖੁ ਸਮ ਕਰਿ ਜਾਪੈ ਸਤਿਗੁਰ ਤੇ ਕਾਲੁ ਨ ਗ੍ਰਾਸੈ ॥	ਰਾਮ ੧, ਸਿਗੋ, ੬੧ : ੬ -	੯੪੫
ਨਾਨਕ ਦੁਖੁ ਸੁਖੁ ਵਿਆਪਤ ਨਹੀ ਜਿਥੈ ਆਤਮ ਰਾਮ ਪ੍ਰਗਾਸੁ ॥	ਸਲੋ ੩, ੧੬ : ੩ -	੧੪੧੪
ਨਾਨਕ ਦੁਖੁ ਲਾਗਾ ਤਿਨ੍ ਕਾਮਣੀ ਜਿਨ੍ ਕੰਤੈ ਸਿਉ ਮਨਿ ਭੰਗੁ ॥	ਮਲਾ ੧, ਵਾਰ ੫ ਸ. ੩, ੨ : ੨ -	੧੨੮੦
ਨਾਨਕ ਦੁਨੀਆ ਸੰਗਿ ਗੁਦਾਰਿਆ ਸਾਕਤ ਮੂੜ ਨਪਾਕ ॥	ਗੂਜ ੫, ਵਾਰ ੧੯ ਸ. ੫, ੧ : ੨ -	੫੨੩
ਨਾਨਕ ਦੁਨੀਆ ਕੀਆਂ ਵਡਿਆਈਆਂ ਅਗੀ ਸੇਤੀ ਜਾਲਿ ॥	ਮਲਾ ੧, ਵਾਰ ੨੬ ਸ. ੧, ੨ : ੧ -	੧੨੯੦
ਨਾਨਕ ਦੁਨੀਆ ਕੈਸੀ ਹੋਈ ॥	ਸਲੋ ੧, ੫ : ੧ -	੧੪੧੦
ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥	ਮਲਾ ੧, ਵਾਰ ੧੯ ਸ, ੧, ੨ : ੧੩ -	੧੨੮੬
ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ ॥	ਸਾਰ ੪, ਵਾਰ ੮ ਸ, ੧, ੨ : ੧ -	੧੨੪੦
ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥	ਗਉ ੫, ਥਿਤੀ, ੨ : ੮ -	੨੯੭
ਨਾਨਕ ਦੂਸਰ ਅਵਰੁ ਨ ਕੋਊ ॥	ਗਉ ੫, ਬਾਅ, ੩੭ : ੮ -	੨੫੮
ਨਾਨਕ ਦੂਜਾ ਅਵਰੁ ਨ ਕੋਇ ॥	ਗਉ ੫, ਸੁਖ ੧੧, ੭ : ੧੦ -	੨੭੬
ਨਾਨਕ ਦੂਜਾ ਮੇਟਿ ਸਮਾਨਿਆ ॥	ਰਾਮ ੧, ਅਸ ੩, ੮ : ੪ -	੯੦੪
ਨਾਨਕ ਦੂਜੀ ਕਾਰ ਨ ਕਰਣੀ ਸੇਵੈ ਸਿਖੁ ਸੁ ਖੋਜਿ ਲਹੈ ॥	ਰਾਮ ੧, ਸਿਗੋ, ੨੩ : ੪ -	੯੪੦
ਨਾਨਕ ਦੇਖਿ ਦਿਖਾਈਐ ਹਉ ਸਦ ਬਲਿਹਾਰੈ ਜਾਸੁ ॥	ਸਿਰੀ ੧, ੧੨, ੪ : ੩ -	੧੮
ਨਾਨਕ ਦੇਖੈ ਥਾਪਿ ਉਥਾਪਿ ॥	ਭੈਰ ੧, ੧, ੪ : ੨ -	੧੧੨੫
ਨਾਨਕ ਦੇਵਨਹਾਰ ਸੁਜਾਨਾ ॥	ਸੂਹੀ ੫, ੩੨, ੪ : ੨ -	੭੪੩
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥	ਆਸਾ ੧, ਵਾਰ ੨੧ ਸੰ, ੨, ੨ : ੨ -	੪੭੪
ਨਾਨਕ ਦ੍ਰਿਸਟਿ ਆਇਓ ਸ੍ਰਬ ਠਾਈ ਪ੍ਰਾਣਪਤੀ ਹਰਿ ਸਮਕਾ ॥	ਸਾਰ ੫, ੨੭, ੨ : ੨ -	੧੨੦੯
ਨਾਨਕ ਦ੍ਰਿਸਟਿ ਦੀਰਘ ਸੁਖੁ ਪਾਵੈ ਗੁਰ ਸਬਦੀ ਮਨੁ ਧੀਰਾ ॥	ਤੁਖਾ ੧, ਬਾਰਾ. ੩ : ੬ -	੧੧੦੭
ਨਾਨਕ ਦ੍ਰਿਸਟੀ ਆਇਆ ਉਸਤਤਿ ਕਰਨੈ ਜੋਗੁ ॥	ਗਉ ੫, ਬਾਅ, ੪੯ ਸ: ੨ -	੨੬੦
ਨਾਨਕ ਦ੍ਰਿਸਟੀ ਅਵਰੁ ਨ ਆਵੈ ॥	ਗਉ ੫, ਸੁਖ ੧੧, ੨ : ੧੦ -	੨੭੭
ਨਾਨਕ ਧਨ ਆਗੈ ਖੜੀ ਸੋਭਾਵੰਤੀ ਨਾਰਿ ॥	ਮਾਰੂ ੩, ਵਾਰ ੬ ਸ. ੩, ੧ : ੨ -	੧੦੮੮
ਨਾਨਕ ਧਨਿ ਧਨਿ ਧੰਨਿ ਜਨ ਆਏ ਤੇ ਪਰਵਾਣੁ ॥	ਗਉ ੫, ਬਾਅ, ੧੩ ਸ: ੨ -	੨੫੨
ਨਾਨਕ ਧੰਨੁ ਸਵਾਰਣਹਾਰਾ ॥	ਆਸਾ ੧, ਅਸ ੨, ੮ : ੪ -	੪੧੨
ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥	ਸਿਰੀ ੧, ੧੩, ੫ : ੩ -	੧੯
ਨਾਨਕ ਧੰਨੁ ਸੋਹਾਗਣੀ ਜੋ ਭਾਵਹਿ ਵੇਪਰਵਾਹ ॥	ਮਾਰੂ ੩, ਵਾਰ ੬ ਸ, ੧, ੨ : ੨ -	੧੦੮੮
ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥	ਸਿਰੀ ੫, ੯੩, ੪ : ੨ -	੫੧
ਨਾਨਕ ਧਨੁ ਧੰਨੁ ਧੰਨੁ ਸੋਹਾਗਣਿ ਜਿਨਿ ਪਿਰੁ ਰਾਵਿਅੜਾ ਸਚੁ ਸਵਰਾ ॥	ਵਡ ੪, ੩, ੨ : ੪ -	੫੬੧
ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥	ਗੂਜ ੪, ੨, ੪ : ੨ -	੪੯੩
ਨਾਨਕ ਧਰਮ ਐਸੇ ਚਵਹਿ ਕੀਤੋ ਭਵਨੁ ਪੁਨੀਤ ॥	ਸਲੋ ੫, ੧੦ : ੨ -	੧੪੨੫
ਨਾਨਕ ਧਾਤੁ ਲਿਵੈ ਜੋੜੁ ਨ ਆਵਈ ਜੇ ਲੋਚੈ ਸਭੁ ਕੋਇ ॥	ਗਉ ੪, ਵਾਰ ੩੧ ਸ, ੪, ੨ : ੫ -	੩੧੬
ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ॥	ਗਉ ੫, ਵਾਰ, ੧੬ : ੫ -	੩੨੨
ਨਾਨਕ ਧ੍ਰਾਪਿਓ ਤਨਿ ਸੁਖੁ ਹੋਇ ॥	ਪ੍ਰਭਾ ੧, ੧੪, ੫ : ੪ -	੧੩੩੧
ਨਾਨਕ ਧ੍ਰਾਪੇ ਹਰਿ ਨਾਮ ਸੁਆਦਿ ॥	ਬਸੰ ੧, ਅਸ ੭, ੮ : ੧ -	੧੧੯੦
ਨਾਨਕ ਧ੍ਰਿਗੁ ਤਿਨਾ ਦਾ ਜੀਵਿਆ ਜਿਨ ਸਚਿ ਨ ਲਗੋ ਰੰਗੁ ॥	ਗੂਜ ੫, ਵਾਰ ੧੮ ਸ. ੫, ੨ : ੨ -	੫੨੩
ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥	ਰਾਮ ੩, ਵਾਰ ੭ ਸ, ੩, ੧ : ੪ -	੯੪੯
ਨਾਨਕ ਨਦਰਿ ਕਰੇ ਸੋ ਪਾਏ ॥	ਆਸਾ ੧, ਵਾਰ ੯ ਸ, ੧, ੨ : ੨੨ -	੪੬੮
ਨਾਨਕ ਨਦਰਿ ਕਰੇ ਸੋ ਬੂਝੈ ਸੋ ਜਨੁ ਨਾਮੁ ਧਿਆਏ ॥	ਸੂਹੀ ੪, ੪, ੪ : ੧ -	੭੩੨
ਨਾਨਕ ਨਦਰਿ ਕਰੇਹੁ ਮਿਲੈ ਸਚੁ ਵਾਂਢੀਆ ॥	ਆਸਾ ੧, ਅਸ ੨੧, ੮ : ੨ -	੪੨੨
ਨਾਨਕ ਨਦਰਿ ਕਰੇ ਜਿਸੁ ਉਪਰਿ ਸਚਿ ਨਾਮਿ ਵਡਿਆਈ ॥	ਮਾਝ ੧, ਵਾਰ ੧੯ ਸ, ੧, ੧ : ੭ -	੧੪੭
ਨਾਨਕ ਨਦਰਿ ਕਰੇ ਜੇ ਆਪਣੀ ਸਤਿਗੁਰੁ ਮੇਲੈ ਸੋਇ ॥	ਬਿਹਾ ੪, ਵਾਰ ੧੬ ਸ, ੩, ੨ : ੩ -	੫੫੪
ਨਾਨਕ ਨਦਰਿ ਕਰੇ ਜੇ ਆਪਣੀ ਤਾ ਗੁਰਮਤਿ ਮੇਲਿ ਮਿਲਾਇ ॥	ਸੋਰ ੪, ਵਾਰ ੧੬ ਸ, ੩, ੧ : ੨ -	੬੪੮

ਨਾਨਕ ਨਦਰੀ ਸਹਜਿ ਸਾਚਾ ਮਿਲਹੁ ਸਖੀ ਸਹੇਲੀਹੋ ॥	ਗਉ ੧, ਛੰਤ ੧, ੩ : ੬	੨੪੨
ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ ॥	ਬਿਹਾ ੪, ਵਾਰ ੧੯ ਸ, ੩, ੧ : ੬	੫੫੪
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥	ਮਲਾ ੧, ਵਾਰ ੧੦ ਸ, ੩, ੧ : ੩	੧੨੮੨
ਨਾਨਕ ਨਦਰੀ ਕਰਮੀ ਦਾਤਿ ॥	ਜਪੁ ੧, ੨੪ : ੧੬	੫
ਨਾਨਕ ਨਦਰੀ ਕਰਮੁ ਹੋਇ ਗੁਰ ਮਿਲੀਐ ਭਾਈ ॥	ਸਾਰ ੪, ਵਾਰ, ੧੩ : ੫	੧੨੪੨
ਨਾਨਕ ਨਦਰੀ ਕਰਮੁ ਹੋਇ ਜਾਵਹਿ ਸਗਲ ਵਿਜੋਗ ॥	ਰਾਮ ੩, ਵਾਰ ੧੭ ਸ, ੧, ੨ : ੪	੯੫੫
ਨਾਨਕ ਨਦਰੀ ਧਨ ਸੋਹਾਗਣਿ ਸਬਦੁ ਅਭ ਸਾਧਾਰਏ ॥	ਆਸਾ ੧, ਛੰਤ ੧, ੩ : ੬	੪੩੬
ਨਾਨਕ ਨਦਰੀ ਨਦਰਿ ਕਰੇ ਤਾ ਨਾਮ ਧਨੁ ਪਲੈ ਪਾਇ ॥	ਬਿਲਾ ੪, ਵਾਰ ੩ ਸ, ੩, ੨ : ੫	੮੫੦
ਨਾਨਕ ਨਦਰੀ ਨਦਰਿ ਨਿਹਾਲ ॥	ਜਪੁ ੧, ੩੮ : ੭	੮
ਨਾਨਕ ਨਦਰੀ ਨਦਰਿ ਪਿਆਰੇ ॥	ਰਾਮ ੧, ਸਿਗੋ, ੪੭ : ੬	੯੪੩
ਨਾਨਕ ਨਦਰੀ ਨਦਰਿ ਪਛਾਣੁ ॥	ਪ੍ਰਭਾ ੧, ਅਸ ੩, ੮ : ੪	੧੩੪੩
ਨਾਨਕ ਨਦਰੀ ਪਾਈਐ ਅੰਮ੍ਰਿਤੁ ਗੁਣੀ ਨਿਧਾਨੁ ॥	ਬਿਲਾ ੪, ਵਾਰ ੬ ਸ, ੩, ੨ : ੩	੮੫੧
ਨਾਨਕ ਨਦਰੀ ਪਾਈਐ ਆਪੇ ਲਏ ਮਿਲਾਇ ॥	ਬਿਹਾ ੪, ਵਾਰ ੮ ਸ, ੩, ੨ : ੪	੫੫੧
ਨਾਨਕ ਨਦਰੀ ਪਾਈਐ ਸਚੁ ਨਾਮੁ ਗੁਣਤਾਸੁ ॥	ਸਿਰੀ ੩, ੩੪, ੪ : ੪	੨੬
ਨਾਨਕ ਨਦਰੀ ਪਾਈਐ ਕਰਮਿ ਪਰਾਪਤਿ ਹੋਇ ॥	ਸਾਰ ੪, ਵਾਰ ੩੩ ਸ, ੩, ੨ : ੫	੧੨੫੦
ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ॥	ਜਪੁ ੧, ੩੨ : ੫	੭
ਨਾਨਕ ਨਦਰੀ ਪਾਈਐ ਗੁਰਮੁਖਿ ਮੇਲਿ ਮਿਲਾਉ ॥	ਸਿਰੀ ੩, ੪੫, ੪ : ੩	੩੧
ਨਾਨਕ ਨਦਰੀ ਪਾਈਐ ਤਾ ਅਨਦਿਨੁ ਲਾਗੈ ਧਿਆਨੁ ॥	ਗੂਜ ੩, ਵਾਰ ੯ ਸ, ੩, ੨ : ੩	੫੧੨
ਨਾਨਕ ਨਦਰੀ ਪਾਈਐ ਦਰਗਹ ਚਲੈ ਮਾਨੁ ॥	ਮਾਰੂ ੩, ਵਾਰ ੨ ਸ, ੪, ੩ : ੪	੧੦੮੭
ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥	ਸੋਰ ੪, ਵਾਰ ੭ ਸ, ੩, ੧ : ੪	੬੪੫
ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ ॥	ਮਲਾ ੧, ਵਾਰ ੬ ਸ, ੩, ੨ : ੪	੧੨੮੦
ਨਾਨਕ ਨਦਰੀ ਬਾਹਰੀ ਕਰਣ ਪਲਾਹ ਕਰੇ ॥	ਸਲੋ ੩, ੬੭ : ੨	੧੪੨੧
ਨਾਨਕ ਨਦਰੀ ਬਾਹਰੇ ਕਬਹਿ ਨ ਪਾਵਹਿ ਮਾਨੁ ॥	ਸੂਹੀ ੩, ਵਾਰ ੧੩ ਸ, ੧, ੨ : ੪	੭੮੯
ਨਾਨਕ ਨਦਰੀ ਬਾਹਰੇ ਰਾਚਹਿ ਦਾਨਿ ਨ ਨਾਇ ॥	ਸਿਰੀ ੧, ੪, ੪ : ੩	੧੫
ਨਾਨਕ ਨਦਰੀ ਮਨਿ ਵਸੈ ਗੁਰਮੁਖਿ ਸਹਜਿ ਸਮਾਹਿ ॥	ਗੂਜ ੩, ਵਾਰ ੧ ਸ, ੩, ੧ : ੪	੫੦੮
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥	ਆਸਾ ੫, ਛੰਤ ੧੧, ੪ : ੬	੪੬੦
ਨਾਨਕ ਨਾਉ ਖੁਦਾਇ ਕਾ ਦਿਲਿ ਹਛੈ ਮੁਖਿ ਲੇਹੁ ॥	ਮਾਝ ੧, ਵਾਰ ੬ ਸ, ੧, ੧ : ੩	੧੪੦
ਨਾਨਕ ਨਾਉ ਬੇੜਾ ਨਾਉ ਤੁਲਹੜਾ ਭਾਈ ਜਿਤੁ ਲਗਿ ਪਾਰਿ ਜਨ ਪਾਇ ॥	ਸੋਰ ੩, ੯, ੪ : ੨	੬੦੩
ਨਾਨਕ ਨਾਉ ਭਇਆ ਰਹਮਾਣੁ ॥	ਰਾਮ ੧, ਅਸ ੧, ੭ : ੩	੯੦੩
ਨਾਨਕ ਨਾਇ ਸੁਣਿਐ ਮੁਖ ਉਜਲੇ ਨਾਉ ਗੁਰਮੁਖਿ ਧਿਆਵੈ ॥	ਸਾਰ ੪, ਵਾਰ, ੮ : ੫	੧੨੪੦
ਨਾਨਕ ਨਾਇ ਵਿਸਾਰਿਐ ਸਭ ਮੰਦੀ ਰੁਤੇ ॥	ਗਉ ੫, ਵਾਰ, ੧੨ : ੫	੩੨੧
ਨਾਨਕ ਨਾਇ ਵਿਸਾਰਿਐ ਸੁਖੁ ਕਿਨੇਹਾ ਹੋਇ ॥	ਗਉ ੫, ਵਾਰ ੧੧ ਸ, ੫, ੧ : ੨	੩੨੦
ਨਾਨਕ ਨਾਹੁ ਨ ਵੀਛੁੜੈ ਤਿਨ ਸਚੈ ਰਤੜੀਆਹ ॥	ਮਾਰੂ ੧, ਅਸ ੯, ੮ : ੨	੧੦੧੫
ਨਾਨਕ ਨਾਮ ਨਿਰੰਜਨੁ ਪਾਇਆ ਨਾਮੁ ਜਪਤ ਸੁਖੁ ਪਾਇ ॥	ਸਾਰ ੪, ੪, ੫ : ੨	੧੧੯੯
ਨਾਨਕ ਨਾਮ ਬਿਨਾ ਕੋਈ ਕਿਛੁ ਨਾਹੀ ਨਾਮੇ ਦੇਇ ਵਡਾਈ ॥	ਮਲਾ ੩, ੮, ੪ : ੨	੧੨੬੦
ਨਾਨਕ ਨਾਮ ਬਿਨਾ ਕੋ ਥਿਰੁ ਨਹੀ ਨਾਮੇ ਬਲਿ ਜਾਸਾ ॥	ਮਾਰੂ ੩, ਵਾਰ, ੧੦ : ੫	੧੦੯੦
ਨਾਨਕ ਨਾਮ ਬਿਨਾ ਕੋ ਮੁਕਤਿ ਨ ਹੋਈ ॥	ਗਉ ੩, ੩੦, ੪ : ੩	੧੬੧
ਨਾਨਕ ਨਾਮ ਬਿਨਾ ਦੋਹਾਗਣਿ ਛੂਟੀ ਝੂਠਿ ਵਿਛੁੰਨਿਆ ॥	ਧਨਾ ੧, ਛੰਤ ੩, ੧ : ੬	੬੮੯
ਨਾਨਕ ਨਾਮ ਬਿਨਾ ਨਹ ਛੂਟੀਐ ਹਉਮੈ ਪਚਹਿ ਪਚਾਇ ॥	ਵਡ ੪, ਵਾਰ ੬ ਸ, ੩, ੨ : ੮	੫੮੮
ਨਾਨਕ ਨਾਮ ਰਤੇ ਸੇ ਧਨਵੰਤ ਹੈਨਿ ਨਿਰਧਨੁ ਹੋਰੁ ਸੰਸਾਰੁ ॥	ਸਲੋ ੩, ੨੬ : ੭	੧੪੧੬
ਨਾਨਕ ਨਾਮ ਰਤੇ ਸੇ ਰੰਗੁਲੇ ਗੁਰ ਕੈ ਸਹਜਿ ਸੁਭਾਇ ॥	ਸਿਰੀ ੪, ਵਾਰ ੮ ਸ, ੩, ੨ : ੫	੮੫
ਨਾਨਕ ਨਾਮ ਵਿਹੂਣਿਆ ਤਿਨ੍ ਤਨ ਖਾਵਹਿ ਕਾਉ ॥	ਸਾਰ ੪, ਵਾਰ ੨੬ ਸ, ੫, ੨ : ੨	੧੨੪੭
ਨਾਨਕ ਨਾਮ ਵਿਹੂਣਿਆ ਨਾ ਉਰਵਾਰਿ ਨ ਪਾਰਿ ॥	ਸੋਰ ੪, ਵਾਰ ੧੭ ਸ, ੩, ੨ : ੫	੬੪੯
ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥	ਸੋਰ ੪, ਵਾਰ ੧੨ ਸ, ੩, ੨ : ੮	੬੪੭
ਨਾਨਕ ਨਾਮ ਵਿਹੂਣੀਆ ਸੁੰਦਰਿ ਮਾਇਆ ਧ੍ਰੋਹੁ ॥	ਜੈਤ ੫, ਵਾਰ ੮ ਸ, ੫, ੨ : ੨	੭੦੭
ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥	ਮਾਰੂ ੫, ਵਾਰ ੨੦ ਸ, ੫, ੩ : ੨	੧੧੦੧
ਨਾਨਕ ਨਾਮ ਵਿਹੂਣੇ ਮਨਮੁਖੀ ਜਾਸਨਿ ਜਨਮੁ ਗਵਾਇ ॥	ਸੋਰ ੪, ਵਾਰ ੨੦ ਸ, ੩, ੧ : ੨	੬੫੦

ਨਾਨਕ ਨਾਮ ਵਿਟਹੁ ਕੁਰਬਾਣੁ ॥	ਆਸਾ ੧, ੪, ੧*: ੧	-	੩੪੯
ਨਾਨਕ ਨਾਮਿ ਉਧਰੇ ਪਤਿਤ ਬਹੁ ਮੂਚ ॥	ਗਉ ੫, ਸੁਖ ੩, ੩ : ੧੦	-	੨੬੫
ਨਾਨਕ ਨਾਮਿ ਅਰਾਧਿਐ ਕਾਰਜੁ ਆਵੈ ਰਾਸਿ ॥	ਗਉ ੫, ਵਾਰ ੧੦ ਸ, ੫, ੧ : ੨	-	੩੨੦
ਨਾਨਕ ਨਾਮਿ ਅਰਾਧਿਐ ਬਿਘਨੁ ਨ ਲਾਗੈ ਕੋਇ ॥	ਗੂਜ ੫, ਵਾਰ ੧੪ ਸ, ੫, ੨ : ੨	-	੫੨੧
ਨਾਨਕ ਨਾਮਿ ਸੰਤੋਖੀਆ ਜੀਉ ਪਿੰਡੁ ਪ੍ਰਭ ਪਾਸਿ ॥	ਸਿਰੀ ੧, ੧੬, ੫ : ੩	-	੨੦
ਨਾਨਕ ਨਾਮਿ ਸੰਤੋਖੀਆ ਰਾਤੇ ਹਰਿ ਚਰਣੀ ॥	ਆਸਾ ੧, ਅਸ ੧੯, ੮ : ੨	-	੪੨੧
ਨਾਨਕ ਨਾਮਿ ਸਦਾ ਸੁਖੁ ਆਗੈ ॥	ਧਨਾ ੩, ੮, ੪ : ੪	-	੬੬੬
ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥	ਆਸਾ ੩, ਅਸ ੩੨, ੮ : ੨	-	੪੩੦
ਨਾਨਕ ਨਾਮਿ ਸਮਾਵਹਿ ਸਾਚੈ ਸਾਚੇ ਤੇ ਪਤਿ ਹੋਈ ਹੇ ॥	ਮਾਰੂ ੩, ਸੋਲਾ ੨, ੧੬ : ੩	-	੧੦੪੫
ਨਾਨਕ ਨਾਮਿ ਸਮਾਵੈ ਸੋਇ ॥	ਗਉ ੩, ੩੨, ੪ : ੪	-	੧੬੧
ਨਾਨਕ ਨਾਮਿ ਸਲਾਹਿਐ ਮਨੁ ਤਨੁ ਸੀਤਲੁ ਹੋਇ ॥	ਗਉ ੫, ਵਾਰ ੧੩ ਸ, ੫, ੧ : ੨	-	੩੨੧
ਨਾਨਕ ਨਾਮਿ ਸਵਾਰਣਹਾਰ ॥	ਗਉ ੧, ੫, ੪ : ੪	-	੧੫੨
ਨਾਨਕ ਨਾਮਿ ਸਵਾਰਣਹਾਰ ॥	ਆਸਾ ੩, ੪੩, ੪ : ੪	-	੩੬੨
ਨਾਨਕ ਨਾਮਿ ਸਵਾਰਣਹਾਰ ॥	ਧਨਾ ੩, ੪, ੪ : ੪	-	੬੬੫
ਨਾਨਕ ਨਾਮਿ ਸਾਂਤਿ ਸੁਖੁ ਪਾਏ ॥	ਧਨਾ ੩, ੨, ੪ : ੪	-	੬੬੪
ਨਾਨਕ ਨਾਮਿ ਸੋਹਾਗਣੀ ਮੇਲੀ ਮੇਲਣਹਾਰਿ ॥	ਸਿਰੀ ੪, ਵਾਰ ੧੭ ਸ, ੩, ੨ : ੪	-	੯੦
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥	ਗੂਜ ੫, ਵਾਰ ੨੧ ਸ, ੫, ੧ : ੨	-	੫੨੪
ਨਾਨਕ ਨਾਮਿ ਬਿਸਾਰਿਐ ਨਰਕ ਸੁਰਗ ਅਵਤਾਰ ॥	ਗਉ ੫, ਥਿਤੀ, ੯ ਸ: ੨	-	੨੯੮
ਨਾਨਕ ਨਾਮਿ ਮਿਲੈ ਵਡਿਆਈ ਆਪੇ ਸੁਣਿ ਸੁਣਿ ਧਿਆਵਣਿਆ ॥	ਮਾਝ ੩, ਅਸ ੧੪, ੮ : ੩	-	੧੧੭
ਨਾਨਕ ਨਾਮਿ ਮਿਲੈ ਵਡਿਆਈ ਹਰਿ ਦਰਿ ਸੋਹਨਿ ਆਗੈ ॥	ਵਡ ੪, ਵਾਰ ੧੧ ਸ, ੩, ੨ : ੪	-	੫੯੦
ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥	ਮਾਝ ੩, ਅਸ ੧੧, ੮ : ੩	-	੧੧੬
ਨਾਨਕ ਨਾਮਿ ਮਿਲੈ ਵਡਿਆਈ ਦੂਜੈ ਭਾਇ ਪਤਿ ਖੋਈ ॥	ਸੂਹੀ ੩, ਛੰਤ ੨, ੩ : ੬	-	੭੬੯
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥	ਮਾਰੂ ੩, ਸੋਲਾ ੨੨, ੧੬ : ੩	-	੧੦੬੭
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥	ਮਾਝ ੩, ਅਸ ੧੨, ੮ : ੩	-	੧੧੬
ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥	ਮਾਝ ੩, ਅਸ ੨੬, ੮ : ੩	-	੧੨੫
ਨਾਨਕ ਨਾਮਿ ਰਸਿਕ ਬੈਰਾਗੀ ਕੁਲਹ ਸਮੂਹਾਂ ਤਾਰੋ ॥	ਸਾਰ ੫, ੧੧੦, ੨ : ੨	-	੧੨੨੫
ਨਾਨਕ ਨਾਮਿ ਰਹਿਆ ਭਰਪੂਰਿ ॥	ਬਸੰ ੩, ੧੧, ੪ : ੪	-	੧੧੭੫
ਨਾਨਕ ਨਾਮਿ ਰਹੇ ਲਿਵ ਲਾਏ ॥	ਬਸੰ ੩, ੪, ੪ : ੪	-	੧੧੭੩
ਨਾਨਕ ਨਾਮਿ ਰਤਾ ਇਕ ਰੰਗੀ ਸਬਦਿ ਸਵਾਰਣਹਾਰੋ ॥	ਸੋਰ ੩, ੩, ੪ : ੩	-	੬੦੦
ਨਾਨਕ ਨਾਮਿ ਰਤਿਆ ਬਲਿ ਜਾਉ ॥	ਸੋਰ ੪, ਵਾਰ ੯ ਸ, ੩, ੨ : ੬	-	੬੪੬
ਨਾਨਕ ਨਾਮਿ ਰਤੇ ਸਹਜੇ ਮਿਲੇ ਸਬਦਿ ਗੁਰੂ ਕੈ ਘਾਲ ॥	ਮਲਾ ੧, ਵਾਰ ੧੩ ਸ, ੩, ੧ : ੪	-	੧੨੮੩
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥	ਸੋਰ ੪, ਵਾਰ ੧੩ ਸ, ੩, ੧ : ੭	-	੬੪੭
ਨਾਨਕ ਨਾਮਿ ਰਤੇ ਸਚੁ ਸੋਇ ॥	ਬਸੰ ੩, ੮, ੪ : ੪	-	੧੧੭੪
ਨਾਨਕ ਨਾਮਿ ਰਤੇ ਸਦਾ ਅਨਦੁ ਹੈ ਹਰਿ ਮਿਲਿਆ ਕਾਰਜ ਸਾਰੇ ॥	ਆਸਾ ੩, ਛੰਤ ੬, ੪ : ੬	-	੪੪੦
ਨਾਨਕ ਨਾਮਿ ਰਤੇ ਸਦਾ ਸੁਖੁ ਹੋਇ ॥	ਰਾਮ ੧, ਸਿਗੋ, ੩੨ : ੬	-	੯੪੧
ਨਾਨਕ ਨਾਮਿ ਰਤੇ ਸਦਾ ਬੈਰਾਗੀ ਏਕ ਸਬਦਿ ਲਿਵ ਲਾਈ ॥	ਸਾਰ ੩, ਅਸ ੨, ੮ : ੨	-	੧੨੩੪
ਨਾਨਕ ਨਾਮਿ ਰਤੇ ਸੁਖੀਏ ਸਦਾ ਸਚੇ ਸਿਉ ਲਿਵ ਲਾਇ ॥	ਵਡ ੪, ਵਾਰ ੫ ਸ, ੩, ੨ : ੪	-	੫੮੭
ਨਾਨਕ ਨਾਮਿ ਰਤੇ ਸੁਖੁ ਹੋਇ ॥	ਗਉ ੫, ਸੁਖ ੨੦, ੨ : ੧੦	-	੨੮੯
ਨਾਨਕ ਨਾਮਿ ਰਤੇ ਸੁਖੁ ਹੋਇ ॥	ਆਸਾ ੩, ੫੧, ੫ : ੪	-	੩੬੫
ਨਾਨਕ ਨਾਮਿ ਰਤੇ ਸੁਖੁ ਪਾਇਆ ਦਰਗਹ ਜਾਪਹਿ ਸੇਈ ॥	ਸੋਰ ੩, ੧੧, ੪ : ੨	-	੬੦੪
ਨਾਨਕ ਨਾਮਿ ਰਤੇ ਸੁਖੁ ਪਾਏ ॥	ਆਸਾ ੩, ੫੦, ੫ : ੪	-	੩੬੪
ਨਾਨਕ ਨਾਮਿ ਰਤੇ ਸੇ ਉਬਰੇ ਸਚੇ ਸਿਉ ਲਿਵ ਲਾਇ ॥	ਵਡ ੪, ਵਾਰ ੪ ਸ, ੩, ੨ : ੮	-	੫੮੭
ਨਾਨਕ ਨਾਮਿ ਰਤੇ ਸੇ ਉਬਰੇ ਗੁਰ ਕੈ ਹੇਤਿ ਅਪਾਰਿ ॥	ਮਾਰੂ ੩, ਵਾਰ ੨੨ ਸ, ੩, ੨ : ੮	-	੧੦੯੪
ਨਾਨਕ ਨਾਮਿ ਰਤੇ ਸੇਈ ਜਨ ਸਮਧੇ ਜਿ ਆਪੇ ਬਖਸਿ ਮਿਲਾਇਆ ॥	ਬਿਲਾ ੪, ਵਾਰ ੮ ਸ, ੩, ੧ : ੧੦	-	੮੫੨
ਨਾਨਕ ਨਾਮਿ ਰਤੇ ਸੇ ਸਚਿ ਸਮਾਣੇ ਬਹੁਰਿ ਨ ਭਵਜਲਿ ਫੇਰਾ ॥	ਵਡ ੩, ਛੰਤ ੬, ੧ : ੬	-	੫੭੧
ਨਾਨਕ ਨਾਮਿ ਰਤੇ ਸੇ ਸਚੇ ਬੈਰਾਗੀ ॥	ਸਾਰ ੪, ਵਾਰ ੨੩ ਸ, ੪, ੧ : ੪	-	੧੨੪੬
ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥	ਗਉ ੩, ੨੯, ੪ : ੩	-	੧੬੦

ਨਾਨਕ ਨਾਮਿ ਰਤੇ ਸੇ ਨਿਰਮਲ ਹੋਰ ਹਉਮੈ ਮੈਲੁ ਭਰੀਜੈ ॥	ਵਡ ੩, ਛੰਤ ੫, ੨ : ੬	-	੫੭੦
ਨਾਨਕ ਨਾਮਿ ਰਤੇ ਸੇ ਨਿਰਮਲੇ ਸਾਚੈ ਰਹੇ ਸਮਾਈ ॥	ਮਾਰੂ ੧, ਅਸ ੫, ੮ : ੩	-	੧੦੧੨
ਨਾਨਕ ਨਾਮਿ ਰਤੇ ਗਤਿ ਪਾਏ ॥	ਆਸਾ ੩, ੪੨, ੪ : ੪	-	੩੬੧
ਨਾਨਕ ਨਾਮਿ ਰਤੇ ਜਨ ਸੋਹਹਿ ਕਰਿ ਕਿਰਪਾ ਆਪਿ ਮਿਲਾਵਣਿਆ ॥	ਮਾਝ ੩, ਅਸ ੩੦, ੯ : ੩	-	੧੨੭
ਨਾਨਕ ਨਾਮਿ ਰਤੇ ਜਨ ਨਿਰਮਲੇ ਸਹਜੇ ਸਚਿ ਸਮਾਉ ॥	ਮਲਾ ੧, ਵਾਰ ੧੮ ਸ, ੩, ੨ : ੪	-	੧੨੮੬
ਨਾਨਕ ਨਾਮਿ ਰਤੇ ਤਿਨ ਸਦਾ ਸੁਖੁ ਪਾਇਆ ਹੋਰਿ ਮੂਰਖ ਕੂਕਿ ਮੁਏ ਗਾਵਾਰਾ ॥	ਵਡ ੩, ਛੰਤ ੫, ੩ : ੬	-	੫੭੧
ਨਾਨਕ ਨਾਮਿ ਰਤੇ ਤਿਨ ਹਉਮੈ ਗਈ ਸਚੈ ਰਹੇ ਸਮਾਇ ॥	ਆਸਾ ੩, ਅਸ ੩੦, ੮ : ੨	-	੪੨੬
ਨਾਨਕ ਨਾਮਿ ਰਤੇ ਤਿਨ ਹੀ ਸੁਖੁ ਪਾਇਆ ਸਾਚੈ ਕੇ ਵਾਪਾਰਾ ॥	ਵਡ ੩, ਛੰਤ ੫, ੧ : ੬	-	੫੭੦
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥	ਗਉ ੩, ੨੮, ੪ : ੩	-	੧੬੦
ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥	ਰਾਮ ੧, ਸਿਗੋ, ੩੩ : ੬	-	੯੪੧
ਨਾਨਕ ਨਾਮਿ ਰਤੇ ਦਰਿ ਨੀਸਾਣੁ ॥	ਬਸੰ ੩, ੧੦, ੪ : ੪	-	੧੧੭੫
ਨਾਨਕ ਨਾਮਿ ਰਤੇ ਦੁਤਰੁ ਤਰੇ ਭਉਜਲੁ ਬਿਖਮੁ ਸੰਸਾਰੁ ॥	ਮਾਰੂ ੩, ਵਾਰ ੧੯ ਸ, ੩, ੨ : ੪	-	੧੦੯੩
ਨਾਨਕ ਨਾਮਿ ਰਤੇ ਨਿਸਤਾਰਿਆ ॥	ਬਿਲਾ ੧, ੩, ੪ : ੪	-	੭੯੬
ਨਾਨਕ ਨਾਮਿ ਰਤੇ ਨਿਹਕੇਵਲ ਨਿਰਬਾਣੀ ॥	ਗਉ ੩, ੩੩, ੪ : ੪	-	੧੬੨
ਨਾਨਕ ਨਾਮਿ ਰਤੇ ਨਿਰੰਕਾਰੀ ਦਰਿ ਸਾਚੈ ਸਾਚੁ ਪਛਾਤਾ ਹੇ ॥	ਮਾਰੂ ੩, ਸੋਲਾ ੮, ੧੬ : ੩	-	੧੦੫੨
ਨਾਨਕ ਨਾਮਿ ਰਤੇ ਪਤਿ ਹੋਇ ॥	ਰਾਮ ੧, ਓਅੰ, ੯ : ੮	-	੯੩੧
ਨਾਨਕ ਨਾਮਿ ਰਤੇ ਪਤਿ ਪਾਇ ॥	ਗਉ ੧, ਅਸ ੧੨, ੮ : ੩	-	੨੨੬
ਨਾਨਕ ਨਾਮਿ ਰਤੇ ਬੈਰਾਗੀ ਅਨਹਦ ਰੁਣ ਝੁਣਕਾਰੇ ॥	ਆਸਾ ੧, ਛੰਤ ੨, ੧ : ੬	-	੪੩੬
ਨਾਨਕ ਨਾਮਿ ਰਤੇ ਬੈਰਾਗੀ ਇਬ ਤਬ ਸਾਚੋ ਸਾਚਾ ॥	ਰਾਮ ੧, ਸਿਗੋ, ੬੬ : ੬	-	੯੪੫
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਈ ਹੇ ॥	ਮਾਰੂ ੧, ਸੋਲਾ ੩, ੧੬ : ੩	-	੧੦੨੩
ਨਾਨਕ ਨਾਮਿ ਰਤੇ ਬੈਰਾਗੀ ਨਿਜ ਘਰਿ ਤਾੜੀ ਲਾਵਣਿਆ ॥	ਮਾਝ ੩, ਅਸ ੪, ੮ : ੩	-	੧੧੧
ਨਾਨਕ ਨਾਮਿ ਰਤੇ ਬੈਰਾਗੀ ਨਾਮੇ ਕਾਰਜੁ ਸੋਹਾ ਹੇ ॥	ਮਾਰੂ ੩, ਸੋਲਾ ੧੨, ੧੬ : ੩	-	੧੦੫੬
ਨਾਨਕ ਨਾਮਿ ਰਤੇ ਬੈਰਾਗੀ ਮਨੁ ਤਨੁ ਰਸਨਾ ਨਾਮਿ ਸਵਾਰੀ ਹੇ ॥	ਮਾਰੂ ੩, ਸੋਲਾ ੭, ੧੬ : ੩	-	੧੦੫੧
ਨਾਨਕ ਨਾਮਿ ਰਤੇ ਮਨੁ ਸਾਚਾ ਸਚੋ ਸਚੁ ਰਵੀਜੈ ਹੇ ॥	ਮਾਰੂ ੩, ਸੋਲਾ ੬, ੧੬ : ੩	-	੧੦੫੦
ਨਾਨਕ ਨਾਮਿ ਰਤੇ ਮਨੁ ਨਿਰਮਲੁ ਨਾਮੇ ਨਾਮਿ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੧੬ : ੩	-	੧੦੪੯
ਨਾਨਕ ਨਾਮਿ ਰਤੇ ਵੀਚਾਰੀ ਸਚੋ ਸਚੁ ਕਮਾਵਣਿਆ ॥	ਮਾਝ ੩, ਅਸ ੧੯, ੮ : ੩	-	੧੨੧
ਨਾਨਕ ਨਾਮਿ ਰਤੇ ਵੀਚਾਰੀ ਨਾਮੇ ਨਾਮਿ ਸਮਾਇਦਾ ॥	ਮਾਰੂ ੩, ਸੋਲਾ ੧੫, ੧੬ : ੩	-	੧੦੫੯
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥	ਸਿਰੀ ੩, ੫੧, ੪ : ੩	-	੩੩
ਨਾਨਕ ਨਾਮਿ ਵਡਾਈਆ ਕਰਮਿ ਪਰਾਪਤਿ ਹੋਇ ॥	ਸਿਰੀ ੩, ਅਸ ੨੦, ੮ : ੩	-	੬੬
ਨਾਨਕ ਨਾਮਿ ਵਡਾਈ ਹੋਇ ॥	ਆਸਾ ੩, ੪੬, ੪ : ੪	-	੩੬੩
ਨਾਨਕ ਨਾਮਿ ਵਡਾਈ ਪਾਇ ॥	ਬਸੰ ੩, ੩, ੪ : ੪	-	੧੧੭੩
ਨਾਨਕ ਨਾਮਿ ਵਡਿਆਈਆ ਜੈ ਭਾਵੈ ਤੈ ਦੇਇ ॥	ਮਾਰੂ ੩, ੨, ੪ : ੨	-	੯੯੪
ਨਾਨਕ ਨਾਮਿ ਵਿਸਾਰਿਐ ਆਵਣ ਜਾਣਾ ਦੋਇ ॥	ਸਾਰ ੪, ਵਾਰ ੨੯ ਸ, ੩, ੨ : ੩	-	੧੨੪੮
ਨਾਨਕ ਨਾਮਿ ਵਿਸਾਰਿਐ ਦਰਿ ਗਇਆ ਕਿਆ ਹੋਇ ॥	ਸਿਰੀ ੧, ੮, ੪ : ੩	-	੧੭
ਨਾਨਕ ਨਾਮੁ ਅਰਾਧਣਾ ਕਾਰਜੁ ਆਵੈ ਰਾਸਿ ॥	ਸਲੋ ੫, ੮ : ੨	-	੧੪੨੫
ਨਾਨਕ ਨਾਮੁ ਅਰਾਂਧਿਆ ਗੁਰ ਪੂਰੈ ਦੀਆ ਮਿਲਾਇ ॥	ਗੂਜ ੫, ਵਾਰ ੫ ਸ, ੫, ੨ : ੨	-	੫੧੯
ਨਾਨਕ ਨਾਮੁ ਅਰਾਧਿ ਸਭਨਾ ਤੇ ਵਡਾ ਸਭਿ ਨਾਵੈ ਅਗੈ ਆਣਿ ਨਿਵਾਏ ॥	ਸਿਰੀ ੪, ਵਾਰ, ੧੫ : ੫	-	੮੯
ਨਾਨਕ ਨਾਮੁ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ॥	ਸੂਹੀ ੫, ਅਸ ੩, ੮ : ੩	-	੭੬੧
ਨਾਨਕ ਨਾਮੁ ਸਮਾਲਹਿ ਸੇ ਜਨ ਸੋਹਨਿ ਦਰਿ ਸਾਚੈ ਪਤਿ ਪਾਈ ॥	ਸੋਰ ੩, ੭, ੪ : ੪	-	੬੦੨
ਨਾਨਕ ਨਾਮੁ ਸਮਾਲਿ ਸਦਾ ਤੂੰ ਸਹਜੇ ਸਚਿ ਸਮਾਵਣਿਆ ॥	ਮਾਝ ੩, ਅਸ ੧੭, ੮ : ੩	-	੧੧੯
ਨਾਨਕ ਨਾਮੁ ਸਮਾਲਿ ਸਦਾ ਤੂ ਗੁਰਮਤੀ ਮੰਨਿ ਵਸਾਇਦਾ ॥	ਮਾਰੂ ੩, ਸੋਲਾ ੧੮, ੧੬ : ੩	-	੧੦੬੨
ਨਾਨਕ ਨਾਮੁ ਸਮਾਲਿ ਤੂੰ ਸੋ ਦਿਨੁ ਨੇੜਾ ਆਇਓਇ ॥	ਸਿਰੀ ੫, ੯੨, ੪ : ੨	-	੫੦
ਨਾਨਕ ਨਾਮੁ ਸਮਾਲਿ ਤੂ ਗੁਰ ਕੈ ਹੇਤਿ ਅਪਾਰਿ ॥	ਸਿਰੀ ੩, ੫੩, ੫ : ੪	-	੩੪
ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥	ਸਿਰੀ ੩, ੬੩, ੪ : ੪	-	੩੯
ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥	ਸੂਹੀ ੧, ੩, ੬ : ੨	-	੭੨੯
ਨਾਨਕ ਨਾਮੁ ਸਮਾਲਿ ਤੂ ਬੀਜਉ ਅਵਰੁ ਨ ਕੋਇ ॥	ਮਾਰੂ ੩, ਵਾਰ ੧੪ ਸ, ੧, ੨ : ੨	-	੧੦੯੧

ਨਾਨਕ ਨਾਮੁ ਸਮਾਲਿ ਤੂ ਭਾਈ ਅਪਰੰਪਰ ਗੁਣੀ ਗਹੀਰ ॥	ਸੋਰ ੩, ਅਸ ੩, ੮ : ੨	-	੬੩੯
ਨਾਨਕ ਨਾਮੁ ਸਲਾਹਿ ਸਦਾ ਤੂ ਸਚੈ ਸਬਦਿ ਸਮਾਹਿ ॥	ਪ੍ਰਭਾ ੩, ੪, ੪ : ੨	-	੧੩੩੪
ਨਾਨਕ ਨਾਮੁ ਸਲਾਹਿ ਤੂੰ ਅੰਤੁ ਨ ਪਾਰਾਵਾਰੁ ॥	ਸਿਰੀ ੩, ੫੭, ੪ : ੩	-	੩੬
ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ ॥	ਮਲਾ ੧, ਵਾਰ ੭ ਸ, ੩, ੨ : ੫	-	੧੨੮੧
ਨਾਨਕ ਨਾਮੁ ਸਲਾਹਿ ਤੂ ਹਰਿ ਹਰਿ ਦਰਿ ਸੋਭਾ ਪਾਇ ॥	ਮਲਾ ੩, ੭, ੪ : ੩	-	੧੨੫੮
ਨਾਨਕ ਨਾਮੁ ਸਲਾਹਿ ਤੂ ਹਰਿ ਗੁਣੀ ਗਹੀਰੁ ॥	ਸੂਹੀ ੩, ਵਾਰ, ੧੦ : ੫	-	੭੮੯
ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥	ਸਲੋ ੧, ੧੧ : ੪	-	੧੪੧੧
ਨਾਨਕ ਨਾਮੁ ਸਲਾਹਿ ਤੂੰ ਗੁਰਮੁਖਿ ਗਤਿ ਹੋਈ ॥	ਆਸਾ ੩, ੫੨, ੪ : ੨	-	੩੬੫
ਨਾਨਕ ਨਾਮੁ ਸਲਾਹੀਐ ਭਜਿ ਦੁਸਮਨ ਭਾਗੈ ॥	ਬਿਲਾ ੫, ੬੭, ੨ : ੨	-	੮੧੭
ਨਾਨਕ ਨਾਮੁ ਸਲਾਹੇ ਸਾਚਾ ਪੂਰੈ ਭਾਗਿ ਕੋ ਪਾਇਦਾ ॥	ਮਾਰੂ ੩, ਸੋਲਾ ੨੧, ੧੬ : ੩	-	੧੦੬੫
ਨਾਨਕ ਨਾਮੁ ਸਾਲਾਹਿ ਸਦਾ ਤੂੰ ਗੁਰਮੁਖਿ ਮੰਨਿ ਵਸਾਵਣਿਆ ॥	ਮਾਝ ੩, ਅਸ ੨੫, ੮ : ੩	-	੧੨੪
ਨਾਨਕ ਨਾਮੁ ਹਰਿ ਪਾਈਐ ਭਾਈ ਗੁਰ ਸਬਦੀ ਮੇਲਾਇ ॥	ਸੋਰ ੩, ੮, ੪ : ੨	-	੬੦੩
ਨਾਨਕ ਨਾਮੁ ਹਰਿ ਮਨਿ ਵਸੈ ਭਾਈ ਤਿਸੁ ਬਿਘਨੁ ਨ ਲਾਗੈ ਕੋਇ ॥	ਸੋਰ ੩, ਅਸ ੨, ੮ : ੨	-	੬੩੮
ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥	ਆਸਾ ੩, ਅਸ ੩੬, ੯ : ੨	-	੪੩੦
ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥	ਮਾਝ ੩, ਅਸ ੨੧, ੮ : ੩	-	੧੨੨
ਨਾਨਕ ਨਾਮੁ ਗੁਰਮਤਿ ਉਰ ਧਾਰਿ ॥	ਆਸਾ ੩, ਅਸ ੨੫, ੮ : ੪	-	੪੨੪
ਨਾਨਕ ਨਾਮੁ ਗੁਰਮਤੀ ਪਾਈਐ ਆਪੇ ਲਏ ਲਵਾਏ ॥	ਗਉ ੩, ਛੰਤ ੫, ੨ : ੬	-	੨੪੬
ਨਾਨਕ ਨਾਮੁ ਜਪਹਿ ਸਚਿ ਸੂਚੇ ॥	ਆਸਾ ੪, ੫੯, ੪ : ੨	-	੩੬੭
ਨਾਨਕ ਨਾਮੁ ਜਪਹੁ ਗੁਨਤਾਸੁ ॥	ਗਉ ੫, ਸੁਖ ੨੦, ੫ : ੧੦	-	੨੯੦
ਨਾਨਕ ਨਾਮੁ ਜਪਹੁ ਤਰੁ ਤਾਰੀ ਸਚੁ ਤਾਰੇ ਤਾਰਣਹਾਰਾ ਹੇ ॥	ਮਾਰੂ ੧, ਸੋਲਾ ੭, ੧੬ : ੩	-	੧੦੨੭
ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ ॥	ਰਾਮ ੫, ਵਾਰ ੧੨ ਸ, ੫, ੧ : ੬	-	੯੬੩
ਨਾਨਕ ਨਾਮੁ ਜਪਤ ਸੁਖੁ ਪਾਵਾ ॥	ਵਡ ੫, ੫, ੪ : ੨	-	੫੬੩
ਨਾਨਕ ਨਾਮੁ ਜਿਨਾ ਮਨਿ ਵਸਿਆ ਦਰਿ ਸਾਚੈ ਪਤਿ ਪਾਈ ॥	ਭੈਰ ੩, ੧੪, ੪ : ੨	-	੧੧੩੧
ਨਾਨਕ ਨਾਮੁ ਜਪੇ ਨਾਉ ਨਉ ਨਿਧਿ ਪਾਏ ॥	ਗਉ ੩, ੩੧, ੪ : ੩	-	੧੬੧
ਨਾਨਕ ਨਾਮੁ ਜਪੈ ਸੋ ਜੀਵੈ ॥	ਗਉ ੫, ੧੭੨, ੨ : ੧	-	੨੦੦
ਨਾਨਕ ਨਾਮੁ ਜਪੈ ਦਿਨ ਰਾਤਿ ॥	ਗਉ ੫, ੧੩੪, ੪ : ੨	-	੧੯੨
ਨਾਨਕ ਨਾਮੁ ਤਿਨਾ ਕਉ ਮਿਲਿਆ ਜਿਨ ਕਉ ਧੁਰਿ ਲਿਖਿ ਪਾਇਆ ॥	ਸੋਰ ੪, ਵਾਰ ੪ ਸ, ੩, ੧ : ੫	-	੬੪੪
ਨਾਨਕ ਨਾਮੁ ਤਿਨਾ ਕਉ ਮਿਲੈ ਜਿਨ ਹਰਿ ਵੇਖੈ ਨਦਰਿ ਨਿਹਾਲਿ ॥	ਬਿਹਾ ੪, ਵਾਰ ੧ ਸ, ੩, ੧ : ੩	-	੫੪੮
ਨਾਨਕ ਨਾਮੁ ਤਿਨੀ ਸਾਲਾਹਿਆ ਜਿਨ ਗੁਰੂ ਮਿਲਾਇਆ ॥	ਸਾਰ ੪, ਵਾਰ, ੧੦ : ੫	-	੧੨੪੧
ਨਾਨਕ ਨਾਮੁ ਤਿਨ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥	ਆਸਾ ੩, ਅਸ ੩੫, ੯ : ੨	-	੪੨੯
ਨਾਨਕ ਨਾਮੁ ਦੇਵੈ ਹਰਿ ਆਪੇ ॥	ਆਸਾ ੪, ੫੮, ੪ : ੨	-	੩੬੭
ਨਾਨਕ ਨਾਮੁ ਦ੍ਰਿੜਾਏ ਪੂਰਾ ਗੁਰੁ ਮੇਰਾ ॥	ਬਿਲਾ ੩, ੫, ੪ : ੪	-	੭੯੮
ਨਾਨਕ ਨਾਮੁ ਧਿਆਇਆ ॥	ਸੋਰ ੫, ੬੫, ੨ : ੩	-	੬੨੫
ਨਾਨਕ ਨਾਮੁ ਧਿਆਇਆ ॥	ਸੋਰ ੫, ੮੧, ੨ : ੩	-	੬੨੮
ਨਾਨਕ ਨਾਮੁ ਧਿਆਇਆ ਸੁਖਦਾਤਾ ਦੁਖੁ ਵਿਸਰਿਆ ਸਹਜਿ ਸੁਭਾਇ ॥	ਵਡ ੪, ਵਾਰ ੭ ਸ, ੩, ੨ : ੩	-	੫੮੮
ਨਾਨਕ ਨਾਮੁ ਧਿਆਇ ਸਚਿ ਰਾਤੇ ਜੋ ਤਿਸੁ ਭਾਵੈ ਸੁ ਕਾਰ ਕਰਾਵਣਿਆ ॥	ਮਾਝ ੩, ਅਸ ੫, ੮ : ੩	-	੧੧੨
ਨਾਨਕ ਨਾਮੁ ਧਿਆਇ ਸਦਾ ਤੂ ਸਤਿਗੁਰਿ ਦੀਆ ਦਿਖਾਈ ॥	ਪ੍ਰਭਾ ੩, ੧, ੪ : ੨	-	੧੩੩੩
ਨਾਨਕ ਨਾਮੁ ਧਿਆਇ ਸਦਾ ਤੂੰ ਜੰਮਣੁ ਮਰਣੁ ਸਵਾਰਣਿਆ ॥	ਮਾਝ ੩, ਅਸ ੨, ੮ : ੩	-	੧੧੦
ਨਾਨਕ ਨਾਮੁ ਧਿਆਇ ਸਦਾ ਤੂ ਭਵ ਸਾਗਰੁ ਜਿਤੁ ਪਾਵਹਿ ਪਾਰਿ ॥	ਮਲਾ ੩, ੬, ੪ : ੨	-	੧੨੬੦
ਨਾਨਕ ਨਾਮੁ ਧਿਆਇ ਸੁਖ ਸਬਾਇਆ ॥	ਜੈਤ ੫, ਛੰਤ ੨, ੪ ਸ: ੨	-	੭੦੫
ਨਾਨਕ ਨਾਮੁ ਧਿਆਇ ਤੂੰ ਦਰਿ ਸਚੈ ਸੋਭਾ ਪਾਈ ॥	ਆਸਾ ੩, ਅਸ ੨੮, ੮ : ੨	-	੪੨੫
ਨਾਨਕ ਨਾਮੁ ਧਿਆਇ ਧਿਆਇ ਜੀਵੈ ਬਿਨਸਿਆ ਭ੍ਰਮੁ ਭਉ ਧੀਠਾ ਜੀਉ ॥	ਮਾਝ ੫, ੪੯, ੪ : ੩	-	੧੦੮
ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥	ਸੋਰ ੪, ਵਾਰ ੨੯ ਸ, ੩, ੨ : ੩	-	੬੫੩
ਨਾਨਕ ਨਾਮੁ ਧਿਆਇ ਪੂਰਨ ਸਾਧਸੰਗਿ ਪਾਈ ਪਰਮ ਗਤੇ ॥	ਆਸਾ ੫, ਛੰਤ ੯, ੨ : ੬	-	੪੫੮
ਨਾਨਕ ਨਾਮੁ ਧਿਆਇ ਪ੍ਰਭ ਕਾ ਸਫਲੁ ਘਰੁ ॥	ਸਾਰ ੪, ਵਾਰ ੩੬ ਸ, ੫, ੧ : ੫	-	੧੨੫੧
ਨਾਨਕ ਨਾਮੁ ਧਿਆਈਐ ਸਚੀ ਵਡਿਆਈ ॥	ਰਾਮ ੩, ਵਾਰ, ੨੧ : ੫	-	੯੫੬
ਨਾਨਕ ਨਾਮੁ ਧਿਆਈਐ ਸਚੁ ਸਿਫਤਿ ਸਨਾਈ ॥	ਰਾਮ ੩, ਵਾਰ, ੧੦ : ੫	-	੯੫੧

ਨਾਨਕ ਨਾਮੁ ਮਿਲੈ ਕਿਰਪਾ ਪ੍ਰਭ ਕੀਜੈ ॥	ਰਾਮ ੧, ਅਸ ੫, ੮ : ੩	-	੯੦੫
ਨਾਨਕ ਨਾਮੁ ਮਿਲੈ ਗੁਣ ਗਾਇ ॥	ਗਉ ੧, ਅਸ ੯, ੧੨ : ੩	-	੨੨੫
ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ ॥	ਸਲੋ ੫, ੧ : ੪	-	੧੪੨੯
ਨਾਨਕ ਨਾਮੁ ਮਿਲੈ ਭਉ ਭੰਜਨੁ ਗੁਰ ਸਬਦੀ ਸੁਖੁ ਪਾਵਣਿਆ ॥	ਮਾਝ ੪, ਅਸ ੩੪, ੮ : ੩	-	੧੩੦
ਨਾਨਕ ਨਾਮੁ ਮਿਲੈ ਮਨਿ ਭਾਵੈ ਸਾਚੀ ਨਦਰਿ ਰਸਾਲੰ ॥	ਮਲਾ ੧, ਅਸ ੪, ੮ : ੪	-	੧੨੭੫
ਨਾਨਕ ਨਾਮੁ ਮਿਲੈ ਮਨੁ ਮਾਨਿਆ ॥	ਧਨਾ ੩, ੧, ੪ : ੪	-	੬੬੪
ਨਾਨਕ ਨਾਮੁ ਮਿਲੈ ਵਡਿਆਈ ॥	ਗਉ ੫, ੯੪, ੪ : ੪	-	੧੮੪
ਨਾਨਕ ਨਾਮੁ ਮਿਲੈ ਵਡਿਆਈ ਅਨਦਿਨੁ ਸਦਾ ਗੁਣ ਗਾਵਣਿਆ ॥	ਮਾਝ ੩, ਅਸ ੨੯, ੮ : ੩	-	੧੨੭
ਨਾਨਕ ਨਾਮੁ ਮਿਲੈ ਵਡਿਆਈ ਆਪੁ ਗਵਾਇ ਸੁਖੁ ਪਾਇਆ ॥	ਮਾਰੂ ੩, ਸੋਲਾ ੨੪, ੧੬ : ੩	-	੧੦੬੯
ਨਾਨਕ ਨਾਮੁ ਮਿਲੈ ਵਡਿਆਈ ਆਪੇ ਮੇਲਿ ਮਿਲਾਵਣਿਆ ॥	ਮਾਝ ੩, ਅਸ ੩, ੮ : ੩	-	੧੧੧
ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥	ਰਾਮ ੧, ਅਸ ੧, ੮ : ੧	-	੯੦੩
ਨਾਨਕ ਨਾਮੁ ਮਿਲੈ ਵਡਿਆਈ ਹਰਿ ਸਚੇ ਕੇ ਗੁਣ ਗਾਵਣਿਆ ॥	ਮਾਝ ੩, ਅਸ ੧੦, ੮ : ੩	-	੧੧੫
ਨਾਨਕ ਨਾਮੁ ਮਿਲੈ ਵਡਿਆਈ ਗੁਰ ਸਬਦੀ ਸਚੁ ਪਾਏ ॥	ਪ੍ਰਭਾ ੩, ੩, ੪ : ੨	-	੧੩੩੩
ਨਾਨਕ ਨਾਮੁ ਮਿਲੈ ਵਡਿਆਈ ਗੁਰ ਕੈ ਸਬਦਿ ਪਛਾਤਾ ॥	ਸਿਰੀ ੩, ਅਸ ੨੨, ੮ : ੩	-	੬੮
ਨਾਨਕ ਨਾਮੁ ਮਿਲੈ ਵਡਿਆਈ ਜੁਗਿ ਜੁਗਿ ਏਕੋ ਜਾਤਾ ਹੇ ॥	ਮਾਰੂ ੩, ਸੋਲਾ ੯, ੧੬ : ੩	-	੧੦੫੩
ਨਾਨਕ ਨਾਮੁ ਮਿਲੈ ਵਡਿਆਈ ਦਰਿ ਸਾਚੈ ਪਤਿ ਪਾਈ ਹੇ ॥	ਮਾਰੂ ੩, ਸੋਲਾ ੩, ੧੬ : ੩	-	੧੦੪੭
ਨਾਨਕ ਨਾਮੁ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥	ਮਾਝ ੩, ਅਸ ੨੩, ੮ : ੩	-	੧੨੩
ਨਾਨਕ ਨਾਮੁ ਮਿਲੈ ਵਡਿਆਈ ਪੂਰੈ ਭਾਗਿ ਧਿਆਇਆ ॥	ਪ੍ਰਭਾ ੩, ੫, ੪ : ੩	-	੧੩੩੪
ਨਾਨਕ ਨਾਮੁ ਮਿਲੈ ਵਡਿਆਈ ਪ੍ਰਭੁ ਰਾਵੇ ਰੰਗਿ ਰਾਤੀ ॥	ਸੂਹੀ ੩, ਛੰਤ ੬, ੨ : ੬	-	੭੭੧
ਨਾਨਕ ਨਾਮੁ ਮਿਲੈ ਵਡਿਆਈ ਮੇਕਾ ਘੜੀ ਸਮ੍ਹਾਲੀ ॥	ਬਸੰ ੧, ਅਸ ੮, ੮ : ੨	-	੧੧੯੧
ਨਾਨਕ ਨਾਮੁ ਰਖਹੁ ਉਰ ਧਾਰਿ ॥	ਬਿਲਾ ੩, ਵਾ ੧, ੫ : ੫	-	੮੪੧
ਨਾਨਕ ਨਾਮੁ ਰਖਹੁ ਉਰ ਧਾਰਿ ॥	ਭੈਰ ੩, ੮, ੪ : ੨	-	੧੧੨੯
ਨਾਨਕ ਨਾਮੁ ਰਤੰਨੁ ਹੈ ਗੁਰਮੁਖਿ ਹਰਿ ਧਿਆਇਆ ॥	ਸਾਰ ੪, ਵਾਰ, ੧੧ : ੫	-	੧੨੪੨
ਨਾਨਕ ਨਾਮੁ ਰਤਨੁ ਜਗਿ ਲਾਹਾ ਗੁਰਮੁਖਿ ਆਪਿ ਬੁਝਾਏ ॥	ਗਉ ੩, ਛੰਤ ੫, ੪ : ੬	-	੨੪੭
ਨਾਨਕ ਨਾਮੁ ਰਤਨੁ ਪਰਗਾਸਿਆ ਐਸੀ ਗੁਰਮਤਿ ਪਾਈ ॥	ਆਸਾ ੧, ਛੰਤ ੩, ੩ : ੬	-	੪੩੭
ਨਾਨਕ ਨਾਮੁ ਲਾਹਾ ਪਰਵਾਣੁ ॥	ਸੂਹੀ ੩, ਵਾਰ ੧੩ ਸ, ੧, ੧ : ੬	-	੭੮੯
ਨਾਨਕ ਨਾਮੁ ਵਸਿਆ ਜਿਸੁ ਅੰਤਰਿ ਪਰਵਾਣੁ ਗਿਰਸਤ ਉਦਾਸਾ ਜੀਉ ॥	ਮਾਝ ੫, ੪੭, ੪ : ੩	-	੧੦੮
ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥	ਸੋਰ ੩, ੪, ੪ : ੩	-	੬੦੧
ਨਾਨਕ ਨਾਮੁ ਵਸੈ ਘਟ ਅੰਤਰਿ ਆਪੇ ਵੇਖਿ ਵਿਖਾਲਣਿਆ ॥	ਮਾਝ ੩, ਅਸ ੨੭, ੮ : ੩	-	੧੨੬
ਨਾਨਕ ਨਾਮੁ ਵਸੈ ਘਟ ਅੰਤਰਿ ਗੁਰ ਕਿਰਪਾ ਤੇ ਪਾਵਣਿਆ ॥	ਮਾਝ ੩, ਅਸ ੩੨, ੮ : ੩	-	੧੨੯
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤਿ ਮਿਲੇ ਪਿਆਰ਼ੇ ॥	ਗਉ ੩, ਛੰਤ ੪, ੨ : ੬	-	੨੪੬
ਨਾਨਕ ਨਾਮੁ ਵਸੈ ਘਟ ਅੰਤਰਿ ਗੁਰਮਤੀ ਮੇਲਿ ਮਿਲਾਇਦਾ ॥	ਮਾਰੂ ੩, ਸੋਲਾ ੧੭, ੧੬ : ੩	-	੧੦੬੧
ਨਾਨਕ ਨਾਮੁ ਵਸੈ ਘਟ ਅੰਤਰਿ ਜਿਸੁ ਦੇਵੈ ਸੋ ਪਾਵਣਿਆ ॥	ਮਾਝ ੩, ਅਸ ੧੫, ੮ : ੩	-	੧੧੮
ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥	ਮਾਝ ੩, ਅਸ ੨੨, ੮ : ੩	-	੧੨੨
ਨਾਨਕ ਨਾਮੁ ਵਸੈ ਮਨ ਅੰਤਰਿ ਗੁਰਮੁਖਿ ਮੈਲੁ ਚੁਕਾਵਣਿਆ ॥	ਮਾਝ ੩, ਅਸ ੨੦, ੮ : ੩	-	੧੨੧
ਨਾਨਕ ਨਾਮੁ ਵਸੈ ਮਨ ਅੰਤਰਿ ਦਰਿ ਸਚੈ ਸੋਭਾ ਪਾਵਣਿਆ ॥	ਮਾਝ ੩, ਅਸ ੯, ੮ : ੩	-	੧੧੪
ਨਾਨਕ ਨਾਮੁ ਵਸੈ ਮਨ ਅੰਤਰਿ ਨਾਮੋ ਨਾਮੁ ਧਿਆਇਦਾ ॥	ਮਾਰੂ ੩, ਸੋਲਾ ੧੯, ੧੬ : ੩	-	੧੦੬੩
ਨਾਨਕ ਨਾਮੁ ਵਸੈ ਮਨ ਅੰਤਰਿ ਵਿਚਹੁ ਆਪੁ ਗਵਾਈਐ ॥	ਸੋਰ ੩, ੬, ੪ : ੩	-	੬੦੨
ਨਾਨਕ ਨਾਮੁ ਵਸੈ ਮਨਿ ਆਇ ॥	ਬਸੰ ੩, ੫, ੪ : ੪	-	੧੧੭੩
ਨਾਨਕ ਨਾਮੁ ਵਣਜਹਿ ਰੰਗਿ ਰਾਤੇ ਗੁਰਮੁਖਿ ਕੋ ਨਾਮੁ ਪਾਇਦਾ ॥	ਮਾਰੂ ੩, ਸੋਲਾ ੨੦, ੧੬ : ੩	-	੧੦੬੪
ਨਾਨਕ ਨਾਮੇ ਸਭ ਹਰੀਆਵਲੀ ਗੁਰ ਕੈ ਸਬਦਿ ਵੀਚਾਰਿ ॥	ਮਲਾ ੧, ਵਾਰ ੧੬ ਸ, ੩, ੧ : ੪	-	੧੨੮੫
ਨਾਨਕ ਨਾਮੇ ਸਾਚਿ ਸਮਾਣੀ ॥	ਬਸੰ ੩, ੯, ੪ : ੪	-	੧੧੭੫
ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥	ਮਲਾ ੩, ਅਸ ੨, ੮ : ੩	-	੧੨੭੭
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥	ਸੋਰ ੪, ਵਾਰ ੨੭ ਸ, ੪, ੧ : ੫	-	੬੫੩
ਨਾਨਕ ਨਾਮੇ ਰਤਿਆ ਨਾਮੋ ਪਲੈ ਪਾਇ ॥	ਕਾਨ ੪, ਵਾਰ ੧੧ ਸ, ੪, ੨ : ੫	-	੧੩੧੭
ਨਾਨਕ ਨਾਮੇ ਲਾਇ ਸਵਾਰਿਅਨੁ ਸਬਦੇ ਲਏ ਮਿਲਾਇ ॥	ਆਸਾ ੩, ਅਸ ੩੧, ੮ : ੨	-	੪੨੭
ਨਾਨਕ ਨਾਮੋ ਮਨਿ ਵਸੈ ਹਰਿ ਦਰਗਹ ਲਏ ਛਡਾਇ ॥	ਸਲੋ ੩, ੫੭ : ੯	-	੧੪੨੦

ਨਾਨਕ ਪ੍ਰਭ ਸਰਣਾਗਤੀ ਸਾਚਾ ਮਨਿ ਜੋਰੁ ॥	ਬਿਲਾ ੫, ੬੯, ੨ : ੨	-	੮੧੮
ਨਾਨਕ ਪ੍ਰਭ ਸਰਣਾਗਤੀ ਕਰਣ ਕਾਰਣ ਜੋਗੁ ॥	ਬਿਲਾ ੫, ੬੪, ੨ : ੨	-	੮੧੭
ਨਾਨਕ ਪ੍ਰਭ ਸਰਣਾਗਤੀ ਕਰਿ ਪ੍ਰਸਾਦੁ ਗੁਰਦੇਵ ॥	ਗਉ ੫, ਸੁਖ ੬, ੬ ਸ: ੨	-	੨੬੯
ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ ॥	ਮਾਝ ੫, ਬਾਰਾ, ੭ : ੮	-	੧੩੪
ਨਾਨਕ ਪ੍ਰਭ ਸਰਣਾਗਤੀ ਜਤ ਕਤ ਮੇਰੈ ਸਾਥਿ ॥	ਬਿਲਾ ੫, ੭੪, ੨ : ੨	-	੮੧੯
ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪ ॥	ਬਿਲਾ ੫, ੭੫, ੨ : ੨	-	੮੧੯
ਨਾਨਕ ਪ੍ਰਭ ਸਰਣਾਗਤੀ ਜਾ ਕਾ ਵਡ ਪਰਤਾਪੁ ॥	ਰਾਮ ੫, ਰੁਤੀ ੩, ੨ ਸ: ੨	-	੯੨੮
ਨਾਨਕ ਪ੍ਰਭ ਸਰਣਾਗਤੀ ਜਾ ਕੈ ਸਭੁ ਕਿਛੁ ਹਾਥ ॥	ਬਿਲਾ ੫, ੫੯, ੪ : ੨	-	੮੧੬
ਨਾਨਕ ਪ੍ਰਭ ਸਰਣਾਗਤੀ ਜਾ ਕੋ ਨਿਰਮਲ ਜਾਸੁ ॥	ਬਿਲਾ ੫, ੭੧, ੨ : ੨	-	੮੧੮
ਨਾਨਕ ਪ੍ਰਭ ਸਰਣਾਗਤੀ ਰਾਖਨ ਕਉ ਸਮਰਥੁ ॥	ਜੈਤ ੫, ਛੰਤ ੨, ੧ ਸ: ੨	-	੭੦੪
ਨਾਨਕ ਪ੍ਰਭ ਸਿਉ ਮਿਲਿ ਰਹੇ ਬਿਨਸੇ ਸਗਲ ਜੰਜਾਲ ॥	ਗਉ ੫, ਥਿਤੀ, ੧੨ ਸ: ੨	-	੨੯੯
ਨਾਨਕ ਪ੍ਰਭ ਸੁਖਦਾਈ ॥	ਸੋਰ ੫, ੮੪, ੨ : ੩	-	੬੨੯
ਨਾਨਕ ਪ੍ਰਭ ਸੁਪ੍ਰਸੰਨ ਭਏ ਬਾਂਛਤ ਫਲ ਪਾਉ ॥	ਬਿਲਾ ੫, ੭੦, ੨ : ੨	-	੮੧੮
ਨਾਨਕ ਪ੍ਰਭ ਸੁਪ੍ਰਸੰਨ ਭਏ ਲਹਿ ਗਏ ਬਿਓਗ ॥	ਬਿਲਾ ੫, ੨੯, ੨ : ੨	-	੮੦੭
ਨਾਨਕ ਪ੍ਰਭ ਕਿਰਪਾ ਭਈ ॥	ਬਸੰ ੫, ੧੫, ੪ : ੨	-	੧੧੮੪
ਨਾਨਕ ਪ੍ਰਭ ਕਿਰਪਾਲ ਤੂ ॥	ਸਾਰ ੫, ੧੩੮, ੨ : ੨	-	੧੨੩੧
ਨਾਨਕ ਪ੍ਰਭ ਕੈ ਸਦ ਕੁਰਬਾਨ ॥	ਗਉ ੫, ਸੁਖ ੧੧, ੮ : ੧੦	-	੨੭੮
ਨਾਨਕ ਪ੍ਰਭ ਜਨੁ ਏਕੋ ਜਾਨੁ ॥	ਗਉ ੫, ਸੁਖ ੧੪, ੮ : ੧੦	-	੨੮੨
ਨਾਨਕ ਪ੍ਰਭ ਤੇ ਸਹਜ ਸੁਹੇਲੀ ਪ੍ਰਭ ਦੇਖਤ ਹੀ ਮਨੁ ਧੀਰੇ ॥	ਸਾਰ ੧, ੭, ੪ : ੨	-	੧੧੯੭
ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਭ੍ਰਾਂਤਿ ॥	ਰਾਮ ੫, ਰੁਤੀ ੬, ੧ ਸ: ੨	-	੯੨੮
ਨਾਨਕ ਪ੍ਰਭ ਬਿਸਰਤ ਮਰਿ ਜਮਹਿ ਅਭਾਗੇ ॥	ਗਉ ੫, ਥਿਤੀ, ੯ : ੮	-	੨੯੮
ਨਾਨਕ ਪ੍ਰਭ ਭਾਇਆ ਮੇਰੇ ਮਨਾ ॥	ਆਸਾ ੫, ੧੬੦, ੨ : ੬	-	੪੧੦
ਨਾਨਕ ਪ੍ਰਭ ਮੇਰੇ ਕਰਨੈਹਾਰੇ ॥	ਦੇਵ ੫, ੨੫, ੪ : ੨	-	੫੩੩
ਨਾਨਕ ਪ੍ਰਭਿ ਰਾਖੇ ਦੇ ਹਾਥ ॥	ਗਉ ੫, ੧੫੪, ੪ : ੨	-	੧੯੭
ਨਾਨਕ ਪ੍ਰਭੁ ਅਬਿਨਾਸੀ ॥	ਸੋਰ ੫, ੬੮, ੨ : ੧	-	੬੨੬
ਨਾਨਕ ਪ੍ਰਭੁ ਆਰਾਧੀਐ ਬਿਪਤਿ ਨਿਵਾਰਣ ਰਾਮ ॥	ਰਾਮ ੫, ਛੰਤ ੪, ੧ ਸ: ੨	-	੯੨੬
ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥	ਨਟ ੪, ਅਸ ੨, ੮ : ੨	-	੯੮੧
ਨਾਨਕ ਪ੍ਰਭੁ ਪਾਇਆ ਸਬਦਿ ਮਿਲਾਇਆ ਜੋਤੀ ਜੋਤਿ ਮਿਲਾਈ ॥	ਸੂਹੀ ੪, ਛੰਤ ੪, ੪ : ੬	-	੭੭੬
ਨਾਨਕ ਪ੍ਰਭੁ ਪਾਇਆ ਮੈ ਸਾਚਾ ਨਾ ਕਦੇ ਮਰੈ ਨ ਜਾਈ ॥	ਸੂਹੀ ੪, ਛੰਤ ੩, ੪ : ੬	-	੭੭੫
ਨਾਨਕ ਪ੍ਰਭੁ ਮੇਰੈ ਸਾਥੇ ॥	ਸੋਰ ੫, ੫੨, ੪ : ੩	-	੬੨੧
ਨਾਨਕ ਪ੍ਰਭੂ ਧਿਆਈਐ ਭਾਈ ਮਨੁ ਤਨੁ ਸੀਤਲੁ ਹੋਇ ॥	ਸੋਰ ੫, ੪੭, ੨ : ੩	-	੬੨੦
ਨਾਨਕ ਪ੍ਰਿਉ ਪ੍ਰਿਉ ਚਵੈ ਬਬੀਹਾ ਕੋਕਿਲ ਸਬਦਿ ਸੁਹਾਵੈ ॥	ਤੁਖਾ ੧, ਬਾਰਾ, ੨ : ੬	-	੧੧੦੭
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ ॥	ਰਾਮ ੧, ਓਅੰ, ੩੭ : ੭	-	੯੩੫
ਨਾਨਕ ਪ੍ਰੀਤਮ ਕ੍ਰਿਪਾਲ ਸਦਹੂੰ ਕਿਨੈ ਕੋਟਿ ਮਧੇ ਜਾਤੇ ॥	ਮਲਾ ੫, ਛੰਤ ੧, ੧ : ੬	-	੧੨੭੮
ਨਾਨਕ ਪ੍ਰੀਤਮ ਮਿਲਿ ਰਹੇ ਪਾਰਬ੍ਰਹਮ ਨਰਹਰੀਐ ॥	ਗਉ ੫, ਵਾਰ, ੧੧ : ੫	-	੩੨੦
ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥	ਰਾਮ ੧, ਓਅੰ, ੪੬ : ੬	-	੯੩੬
ਨਾਨਕ ਪ੍ਰੀਤਿ ਚਰਨ ਚਰਨ ਹੇ ॥	ਬਿਲਾ ੫, ੧੨੯, ੨ : ੪	-	੮੩੦
ਨਾਨਕ ਪ੍ਰੀਤਿ ਲਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ॥	ਗੁਜ ੫, ਵਾਰ ੧੪ ਸ, ੫, ੧ : ੨	-	੫੨੧
ਨਾਨਕ ਪ੍ਰੀਤਿ ਲਗੀ ਤਿਨ੍ ਰਾਮ ਸਿਉ ਭੇਟਤ ਸਾਧ ਸੰਗਾਤ ॥	ਆਸਾ ੫, ਛੰਤ ੪, ੧ ਸ: ੨	-	੪੫੪
ਨਾਨਕ ਪ੍ਰੀਤਿ ਲਾਈ ਤਿਨਿ ਸਚੈ ਤਿਸੁ ਬਿਨੁ ਰਹਣੁ ਨ ਜਾਈ ॥	ਕਾਨ ੪, ਵਾਰ ੧੫ ਸ, ੪, ੨ : ੧	-	੧੩੧੮
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ ਤਿਸੁ ਬਿਨੁ ਰਹਣੁ ਨ ਜਾਈ ॥	ਸੋਰ ੪, ਵਾਰ ੨੫ ਸ, ੪, ੨ : ੧	-	੬੫੨
ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥	ਬਿਲਾ ੫, ੧੦੯, ੪ : ੨	-	੮੨੬
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥	ਸੂਹੀ ੩, ਵਾਰ ੪ ਸ, ੩, ੨ : ੩	-	੭੮੬
ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ ॥	ਆਸਾ ੧, ਵਾਰ ੨੦ ਸ, ੧, ੧ : ੧	-	੪੭੩
ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ ॥	ਮਾਰੂ ੫, ਵਾਰ ੪ ਸ, ੫, ੩ : ੨	-	੧੦੯੫
ਨਾਨਕ ਬਹੁਤਾ ਏਹੋ ਆਖਣੁ ਸਭ ਤੇਰੀ ਵਡਿਆਈ ॥	ਸਾਰ ੪, ਵਾਰ ੧੨ ਸ, ੧, ੧ : ੪	-	੧੨੪੨
ਨਾਨਕ ਬਹੁਰਿ ਨ ਆਵਹਿ ਜਾਹਿ ॥	ਗਉ ੫, ਸੁਖ ੨੨, ੬ : ੧੦	-	੨੯੩

ਨਾਨਕ ਬਖਸਿ ਮਿਲਾਇਅਨੁ ਸਚੈ ਸਬਦਿ ਹਦੂਰਿ ॥	ਬਿਲਾ ੪, ਵਾਰ ੧੩ ਸ, ੩, ੧ : ੪ -	੮੫੪
ਨਾਨਕ ਬਖਸਿ ਮਿਲਾਇਅਨੁ ਹਰਿ ਨਾਮਿ ਸਮਾਇਆ ॥	ਸਾਰ ੪, ਵਾਰ, ੩੩ : ੫ -	੧੨੫੦
ਨਾਨਕ ਬਖਸਿ ਮਿਲਾਇਅਨੁ ਫਿਰਿ ਗਰਭਿ ਨ ਗਲਿਆ ॥	ਸਾਰ ੪, ਵਾਰ, ੨੦ : ੫ -	੧੨੪੫
ਨਾਨਕ ਬਖਸਿ ਮਿਲਾਇਅਨੁ ਰਖੇ ਗਲਿ ਲਾਏ ॥	ਰਾਮ ੫, ਵਾਰ, ੨੧ : ੮ -	੯੬੬
ਨਾਨਕ ਬਖਸਿ ਲਏ ਪ੍ਰਭੁ ਸਾਚਾ ਜਿ ਗੁਰ ਚਰਨੀ ਚਿਤੁ ਲਾਹਿ ॥	ਸੋਰ ੪, ਵਾਰ ੨੯ ਸ, ੪, ੨ : ੫ -	੬੫੨
ਨਾਨਕ ਬਖਸਿ ਲੀਏ ਪ੍ਰਭਿ ਆਪਿ ॥	ਗੋਂਡ ੫, ੧੫, ੪ : ੩ -	੮੬੬
ਨਾਨਕ ਬਖਸੇ ਨਾਮੁ ਪਛਾਣੈ ॥	ਗਉ ੩, ੨੪, ੪ : ੪ -	੧੫੯
ਨਾਨਕ ਬਖਸੇ ਪੂਛ ਨ ਹੋਇ ॥	ਆਸਾ ੧, ੧੪, ੪ : ੩ -	੩੫੩
ਨਾਨਕ ਬਖਸੇ ਬਖਸਣਹਾਰੁ ॥	ਆਸਾ ੩, ੪੮, ੪ : ੪ . -	੩੬੩
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥	ਮਾਝ ੧, ਵਾਰ ੨੪ ਸ, ੧, ੧ : ੩ -	੧੪੯
ਨਾਨਕ ਬਡਭਾਗੀਆ ਮੇਰੇ ਮਨਾ ॥	ਆਸਾ ੫, ੧੬੧, ੧*: ੬ -	੪੧੦
ਨਾਨਕ ਬਦਰਾ ਮਾਲ ਕਾ ਭੀਤਰਿ ਧਰਿਆ ਆਣਿ ॥	ਸੂਹੀ ੩, ਵਾਰ ੧੨ ਸ, ੧, ੧ : ੧ -	੭੮੯
ਨਾਨਕ ਬੰਧਨ ਕਾਟਿ ਮਿਲਾਵਹੁ ਆਪਿ ਪ੍ਰਭ ॥	ਆਸਾ ੫, ੧੦੬, ੪ : ੨ -	੩੯੭
ਨਾਨਕ ਬਧਾ ਘਰੁ ਤਹਾਂ ਜਿਥੈ ਮਿਰਤੁ ਨ ਜਨਮੁ ਜਰਾ ॥	ਸਿਰੀ ੫, ੭੬, ੪ : ੩ -	੪੪
ਨਾਨਕ ਬਲਿਹਾਰੀ ਗੁਰ ਆਪਣੇ ਜਿਤੁ ਮਿਲਿਐ ਹਰਿ ਗੁਣ ਗਾਉ ॥	ਸੂਹੀ ੩, ਵਾਰ ੩ ਸ, ੩, ੧ : ੫ -	੭੮੬
ਨਾਨਕ ਬਾਹ ਪਕਰਿ ਸਤਿਗੁਰਿ ਨਿਸਤਾਰਾ ॥	ਬਿਲਾ ੫, ੮, ੪ : ੨ -	੮੦੪
ਨਾਨਕ ਬਾਂਛੈ ਧੂੜਿ ਤਿਨ ਪ੍ਰਭ ਸਰਣੀ ਦਰਿ ਪੜੀਆਹ ॥	ਮਾਝ ੫, ਬਾਰਾ, ੧੦ : ੮ -	੧੩੫
ਨਾਨਕ ਬਾਰਿਕ ਤੁਮ ਮਾਤ ਪਿਤਾ ਮੁਖਿ ਨਾਮੁ ਤੁਮਾਰੋ ਖੀਰਾ ॥	ਟੋਡੀ ੫, ੫, ੪ : ੨ -	੭੧੩
ਨਾਨਕ ਬਾਰਿਕੁ ਦਰਸੁ ਪ੍ਰਭ ਚਾਹੈ ਮੋਹਿ ਹ੍ਰਿਦੈ ਬਸਹਿ ਨਿਤ ਚਰਨਾ ॥	ਮਲਾ ੫, ੨, ੪ : ੨ -	੧੨੬੬
ਨਾਨਕ ਬਾਲਤਣਿ ਰਾਡੇਪਾ ਬਿਨੁ ਪਿਰ ਧਨ ਕੁਮਲਾਣੀ ॥	ਸੂਹੀ ੧, ਛੰਤ ੧, ੧ : ੬ -	੭੬੩
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥	ਆਸਾ ੪, ਛੰਤ ੮, ੨ : ੬ -	੪੪੨
ਨਾਨਕ ਬਿਘਨੁ ਨ ਲਾਗੈ ਕੋਊ ਮੇਰਾ ਪ੍ਰਭੁ ਹੋਆ ਕਿਰਪਾਲਾ ॥	ਸੋਰ ੫, ੪੦, ੨ : ੨ -	੬੧੯
ਨਾਨਕ ਬਿਘਨੁ ਨ ਲਾਗੈ ਕੋਇ ॥	ਗਉ ੫, ਸੁਖ ੧੪, ੧ : ੧੦ -	੨੮੧
ਨਾਨਕ ਬਿਜੁਲੀਆ ਚਮਕੰਨਿ ਘੁਰਨਿ੍ ਘਟਾ ਅਤਿ ਕਾਲੀਆ ॥	ਮਾਰੂ ੫, ਵਾਰ ੨੨ ਸ, ੫, ੨ : ੧ -	੧੧੦੨
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਹਿ ਮੁਹਿ ਕਾਲੈ ਉਠਿ ਜਾਹਿ ॥	ਬਿਹਾ ੪, ਵਾਰ ੧੧ ਸ, ੪, ੧ : ੪ -	੫੫੨
ਨਾਨਕ ਬਿਨੁ ਸਤਿਗੁਰ ਸੇਵੇ ਜਮ ਪੁਰਿ ਬਧੇ ਮਾਰੀਅਨਿ ਮੁਹਿ ਕਾਲੈ ਉਠਿ ਜਾਹਿ ॥	ਵਡ ੪, ਵਾਰ ੧੦ ਸ, ੩, ੧ : ੪ -	੫੯੦
ਨਾਨਕ ਬਿਨੁ ਸਤਿਗੁਰ ਸੇਵੇ ਮੋਖੁ ਨ ਪਾਏ ॥	ਸਿਰੀ ੪, ਵਾਰ ੧੪ ਸ, ੩, ੩ : ੯ -	੮੮
ਨਾਨਕ ਬਿਨੁ ਸਤਿਗੁਰ ਨਾਉ ਨ ਪਾਈਐ ਜੇ ਸਉ ਲੋਚੈ ਕੋਈ ॥	ਸਲੋ ੩, ੩੨ : ੩ -	੧੪੧੬
ਨਾਨਕ ਬਿਨੁ ਸਤਿਗੁਰ ਭੇਟੇ ਜਗੁ ਅੰਧੁ ਹੈ ਅੰਧੇ ਕਰਮ ਕਮਾਇ ॥	ਬਿਹਾ ੪, ਵਾਰ ੧੫ ਸ, ੩, ੧ : ੧ -	੫੫੪
ਨਾਨਕ ਬਿਨੁ ਸਤਿਗੁਰ ਵਸਿ ਨ ਆਵਨੀ ਨਾਮਿ ਹਉਮੈ ਮਾਰੀ ॥	ਆਸਾ ੩, ਅਸ ੨੨, ੮ : ੨ -	੪੨੫
ਨਾਨਕ ਬਿਨੁ ਹਰਿ ਅਵਰੁ ਜਿ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ॥	ਬਿਲਾ ੫, ਛੰਤ ੪, ੩ : ੪ -	੮੪੮
ਨਾਨਕ ਬਿਨੁ ਗੁਰ ਮੁਆ ਜਨਮੁ ਹਾਰਿ ॥	ਰਾਮ ੧, ਸਿਗੋ, ੭੦ : ੬ -	੯੪੬
ਨਾਨਕ ਬਿਨੁ ਨਾਵੈ ਸਭੁ ਕੋਈ ਭੁਲਾ ਮਾਇਆ ਮੋਹਿ ਖੁਆਈ ॥	ਵਡ ੩, ਛੰਤ ੬, ੨ : ੬ -	੫੭੧
ਨਾਨਕ ਬਿਨੁ ਨਾਵੈ ਸਭੁ ਦੁਖੁ ਸੁਖੁ ਵਿਸਾਰਿਆ ॥	ਸਿਰੀ ੪, ਵਾਰ ੧੧ ਸ, ੩, ੧ : ੮ -	੮੬
ਨਾਨਕ ਬਿਨੁ ਨਾਵੈ ਸੁਖੁ ਨਹੀ ਆਇ ਗਏ ਪਛੁਤਾਹਿ ॥	ਸਲੋ ੩, ੨੪ : ੨ -	੧੪੧੫
ਨਾਨਕ ਬਿਨੁ ਨਾਵੈ ਕਿਉ ਸਾਚਿ ਸਮਾਵੈ ॥	ਰਾਮ ੧, ਸਿਗੋ, ੩੦ : ੬ -	੯੪੧
ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ ਪਰਹਰਿ ਛੋਡੀ ਭਤਾਰਿ ॥	ਸਿਰੀ ੪, ਵਾਰ ੧੭ ਸ, ੩, ੧ : ੪ -	੮੯
ਨਾਨਕ ਬਿਨੁ ਨਾਵੈ ਜਮੁ ਮਾਰਸੀ ਅੰਤਿ ਗਇਆ ਪਛੁਤਾਇ ॥	ਵਡ ੪, ਵਾਰ ੧੫ ਸ, ੩, ੧ : ੪ -	੫੯੧
ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ ॥	ਰਾਮ ੧, ਸਿਗੋ, ੬੮ : ੬ -	੯੪੬
ਨਾਨਕ ਬਿਨੁ ਨਾਵੈ ਝੂਠੀ ਚਤੁਰਾਈ ॥	ਗਉ ੩, ਅਸ ੨, ੮ : ੩ -	੨੩੦
ਨਾਨਕ ਬਿਨੁ ਨਾਵੈ ਮੈਲਿਆ ਮੁਏ ਜਨਮੁ ਪਦਾਰਥੁ ਖੋਇ ॥	ਸਲੋ ੩, ੨੦ : ੪ -	੧੪੧੫
ਨਾਨਕ ਬਿਨੁ ਬੂਝੇ ਕਿਨੈ ਨ ਪਾਇਓ ਫਿਰਿ ਫਿਰਿ ਆਵੈ ਜਾਏ ॥	ਸਾਰ ੪, ਵਾਰ ੩੨ ਸ, ੩, ੧ : ੧੦ -	੧੨੪੯
ਨਾਨਕ ਬਿਨੁ ਭਗਤੀ ਜਗੁ ਬਉਰਾਨਾ ਸਚੈ ਸਬਦਿ ਮਿਲਾਈ ॥	ਆਸਾ ੩, ਛੰਤ ੬, ੩ : ੬ -	੪੪੦
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥	ਚਉ ੫, ੮ : ੨ -	੧੩੬੪
ਨਾਨਕ ਬਿਰਥਾ ਕੋਇ ਨ ਹੋਇ ॥	ਗਉ ੫, ੯੬, ੪ : ੪ -	੧੮੫

ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥	ਬਸੰ ੩, ੧੮, ੪ : ੨	-	੧੧੭੭
ਨਾਨਕ ਮਨਿ ਤਨਿ ਚਾਉ ਏਹੁ ਨਿਤ ਪ੍ਰਭ ਕਉ ਲੋੜੇ ॥	ਗਉ ੫, ਵਾਰ, ੨੧ : ੫	-	੩੨੩
ਨਾਨਕ ਮਨਿ ਤਨਿ ਜਿਸੁ ਪ੍ਰਭੁ ਵਸੈ ਹਉ ਸਦ ਕੁਰਬਾਣੈ ਤਿਸੁ ॥	ਬਿਲਾ ੪, ਵਾਰ ੧੨ ਸ, ੩, ੨ : ੫	-	੮੫੪
ਨਾਨਕ ਮਨਿ ਤਨਿ ਰਵਿ ਰਹਿਆ ਗੁਰਮੁਖਿ ਹਰਿ ਸੋਈ ॥	ਸਾਰ ੪, ਵਾਰ, ੫ : ੫	-	੧੨੩੯
ਨਾਨਕ ਮਨੁ ਸੰਤੋਖੀਐ ਏਕਸੁ ਸਿਉ ਲਿਵ ਲਾਇ ॥	ਗਉ ੫, ਥਿਤੀ, ੭ ਸ: ੨	-	੨੯੮
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥	ਸਿਰੀ ੧, ੨੩, ੪ : ੧	-	੨੩
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥	ਆਸਾ ੪, ਛੰਤ ੮, ੩ : ੬	-	੪੪੨
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥	ਆਸਾ ੫, ਛੰਤ ੮, ੧ ਸ: ੨	-	੪੫੭
ਨਾਨਕ ਮਨੁ ਤ੍ਰਿਪਤਾਸੀਐ ਸਿਫਤੀ ਸਾਚੈ ਨਾਇ ॥	ਮਾਰੂ ੩, ਵਾਰ ੩ ਸ, ੧, ੧ : ੪	-	੧੦੮੭
ਨਾਨਕ ਮਨੁ ਮਾਨਿਆ ਮੇਰੇ ਮਨਾ ॥	ਆਸਾ ੫, ੧੫੯, ੨ : ੬	-	੪੧੦
ਨਾਨਕ ਮਾਇਆ ਕਰਮ ਬਿਰਖੁ ਫਲ ਅੰਮ੍ਰਿਤ ਫਲ ਵਿਸੁ ॥	ਮਲਾ ੧, ਵਾਰ ੨੬ ਸ, ੧, ੧ : ੧	-	੧੨੯੦
ਨਾਨਕ ਮਾਇਆ ਕਾ ਦੁਖੁ ਤਦੇ ਚੂਕੈ ਜਾ ਗੁਰ ਸਬਦੀ ਚਿਤੁ ਲਾਏ ॥	ਗਉ ੩, ਛੰਤ ੫, ੩ : ੬	-	੨੪੭
ਨਾਨਕ ਮਾਇਆ ਕਾ ਮਾਰਣੁ ਸਬਦੁ ਹੈ ਗੁਰਮੁਖਿ ਪਾਇਆ ਜਾਇ ॥	ਬਿਲਾ ੪, ਵਾਰ ੧੦ ਸ, ੩, ੨ : ੫	-	੮੫੩
ਨਾਨਕ ਮਾਇਆ ਕਾ ਮਾਰਣੁ ਹਰਿ ਨਾਮੁ ਹੈ ਗੁਰਮੁਖਿ ਪਾਇਆ ਜਾਇ ॥	ਗੂਜ ੩, ਵਾਰ ੧੩ ਸ, ੩, ੧ : ੫	-	੫੧੩
ਨਾਨਕ ਮਾਇਆ ਮੋਹੁ ਸਬਦਿ ਜਲਾਇ ॥	ਬਸੰ ੩, ੧੬, ੪ : ੨	-	੧੧੭੬
ਨਾਨਕ ਮਾਇਆ ਮੋਹੁ ਪਸਾਰਾ ਆਗੈ ਸਾਥਿ ਨ ਜਾਈ ॥	ਸੂਹੀ ੪, ਛੰਤ ੪, ੩ : ੬	-	੭੭੫
ਨਾਨਕ ਮਾਘਿ ਮਹਾ ਰਸੁ ਹਰਿ ਜਪਿ ਅਠਸਠਿ ਤੀਰਥ ਨਾਤਾ ॥	ਤੁਖਾ ੧, ਬਾਰਾ, ੧੫ : ੬	-	੧੧੦੯
ਨਾਨਕ ਮਾਣਸ ਜਨਮੁ ਦੁਲੰਭੁ ਹੈ ਸਤਿਗੁਰਿ ਬੂਝ ਬੁਝਾਈ ॥	ਵਡ ੩, ਛੰਤ ੩, ੩ : ੬	-	੫੬੯
ਨਾਨਕ ਮਾਥਾ ਸੰਤ ਚਰਨ ॥	ਮਾਲੀ ੫, ੨, ੪ : ੪	-	੯੮੬
ਨਾਨਕ ਮਿਠੈ ਪਤਰੀਐ ਵੇਖਹੁ ਲੋਕਾ ਆਇ ॥	ਮਾਝ ੧, ਵਾਰ ੧੧ ਸ, ੧, ੨ : ੫	-	੧੪੩
ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸ ਕੈ ਹਾਥਿ ॥	ਗਉ ੫, ਵਾਰ ੩ ਸ, ੫, ੨ : ੧	-	੩੧੮
ਨਾਨਕ ਮਿਲਹੁ ਕਪਟ ਦਰ ਖੋਲਹੁ ਏਕ ਘੜੀ ਖਟੁ ਮਾਸਾ ॥	ਤੁਖਾ ੧, ਬਾਰਾ, ੧੨ : ੬	-	੧੧੦੯
ਨਾਨਕ ਮਿਲਿਆ ਸੋ ਜਾਣੀਐ ਗੁਰੂ ਨ ਛੋਡੈ ਆਪਣਾ ਦੂਜੈ ਨ ਧਰੇ ਪਿਆਰੁ ॥	ਮਾਰੂ ੩, ਵਾਰ ੨ ਸ, ੩, ੧ : ੫	-	੧੦੮੭
ਨਾਨਕ ਮਿਲੀਐ ਸਤਿਗੁਰ ਸੰਗ ॥	ਬਸੰ ੩, ੪, ੫ : ੩	-	੧੧੬੯
ਨਾਨਕ ਮਿਲੀਐ ਸਬਦੁ ਕਮਾਇ ॥	ਬਸੰ ੩, ੬, ੪ : ੪	-	੧੧੭੪
ਨਾਨਕ ਮਿਲੇ ਸੁਭਾਇ ਗੁਰਮੁਖਿ ਇਹੁ ਮਨੁ ਰਹਸੀਐ ॥	ਸਲੋ ੪, ੭ : ੨	-	੧੪੨੨
ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ ਗੋਵਿੰਦ ॥	ਮਾਰੂ ੩, ਵਾਰ ੨੨ ਸ, ੩, ੧ : ੨	-	੧੦੯੩
ਨਾਨਕ ਮੁਏ ਨ ਆਖੀਅਹਿ ਜਿ ਗੁਰ ਕੈ ਸਬਦਿ ਸਮਾਹਿ ॥	ਸੋਰ ੪, ਵਾਰ ੨ ਸ, ੩, ੨ : ੫	-	੬੪੩
ਨਾਨਕ ਮੁਸੈ ਗਿਆਨ ਵਿਹੂਣੀ ਖਾਇ ਗਇਆ ਜਮਕਾਲੁ ॥	ਆਸਾ ੧, ਵਾਰ ੫ ਸ, ੧, ੧ : ੪	-	੪੬੫
ਨਾਨਕ ਮੁਕਤਿ ਤਾਹਿ ਤੁਮ ਮਾਨਉ ਇਹ ਬਿਧਿ ਕੋ ਜੋ ਪ੍ਰਾਨੀ ॥	ਗਉ ੯, ੭, ੩ : ੨	-	੨੨੦
ਨਾਨਕ ਮੁਕਤਿ ਤਾਹਿ ਤੁਮ ਮਾਨਹੁ ਜਿਹ ਘਟਿ ਰਾਮੁ ਸਮਾਵੈ ॥	ਗਉ ੯, ੬, ੨ : ੨	-	੨੨੦
ਨਾਨਕ ਮੁਕਤਿ ਦੁਆਰਾ ਅਤਿ ਨੀਕਾ ਨਾਨ੍ਹਾ ਹੋਇ ਸੁ ਜਾਇ ॥	ਗੂਜ ੩, ਵਾਰ ੪ ਸ, ੩, ੨ : ੧	-	੫੦੯
ਨਾਨਕ ਮੁਕਤਿ ਨਹੀ ਬਿਨੁ ਨਾਵੈ ਸਾਚੇ ॥	ਮਲਾ ੧, ਅਸ ੫, ੮ : ੨	-	੧੨੭੫
ਨਾਨਕ ਮੁਕਤਿ ਭਏ ਹਰਿ ਰੰਗਿ ॥	ਆਸਾ ੧, ਅਸ ੯, ੮ : ੪	-	੪੧੬
ਨਾਨਕ ਮੁਠੇ ਜਾਹਿ ਨਾਹੀ ਮਨਿ ਸੋਇ ॥	ਮਾਝ ੧, ਵਾਰ ੧੪ ਸ, ੧, ੨ : ੭	-	੧੪੪
ਨਾਨਕ ਮੁੰਧ ਨਵੇਲ ਸੁੰਦਰਿ ਦੇਖਿ ਪਿਰੁ ਸਾਧਾਰਿਆ ॥	ਬਿਲਾ ੧, ਛੰਤ ੧, ੧ : ੬	-	੮੪੩
ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ ॥	ਮਾਝ ੧, ਵਾਰ ੧੨ ਸ, ੧, ੧ : ੮	-	੧੪੩
ਨਾਨਕ ਮੂਰਖੁ ਅਜਹੁ ਨ ਚੇਤੈ ਕਿਵ ਦੂਜੈ ਸੁਖੁ ਪਾਵਏ ॥	ਤੁਖਾ ੧, ਛੰਤ ੨, ੨ : ੬	-	੧੧੧੦
ਨਾਨਕ ਮੂਰਖੁ ਏਕੁ ਤੂ ਅਵਰੁ ਭਲਾ ਸੈਸਾਰੁ ॥	ਪ੍ਰਭਾ ੧, ੨, ੪ : ੧	-	੧੩੨੮
ਨਾਨਕ ਮੂਰਖੁ ਕਬਹਿ ਨ ਚੇਤੈ ਕਿਆ ਸੂਝੈ ਰੈਣਿ ਅੰਧੇਰੀਆ ॥	ਤੁਖਾ ੧, ਛੰਤ ੨, ੧ : ੬	-	੧੧੧੦
ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥	ਸਲੋ ੯, ੩੭ : ੨	-	੧੪੨੮
ਨਾਨਕ ਮੇਰੁ ਸਰੀਰ ਕਾ ਇਕੁ ਰਥੁ ਇਕੁ ਰਥਵਾਹੁ ॥	ਆਸਾ ੧, ਵਾਰ ੧੩ ਸ, ੧, ੧ : ੧	-	੪੭੦
ਨਾਨਕ ਮੇਲਿ ਮਿਲਾਇ ਜੇ ਤੁਧੁ ਭਾਈਐ ॥	ਸੂਹੀ ੧, ਅਸ ੪, ੮ : ੨	-	੭੫੨
ਨਾਨਕ ਮੇਲਿ ਮਿਲਾਏ ਗੁਰੁ ਪੂਰਾ ਜਨ ਕਉ ਪੂਰਨੁ ਦੀਜੈ ॥	ਕਲਿ ੪, ਅਸ ੨, ੮ : ੨	-	੧੩੨੪
ਨਾਨਕ ਮੇਲਿ ਮੇਲਿ ਪ੍ਰਭ ਸੰਗਤਿ ਮਿਲਿ ਸੰਗਤਿ ਹੰਸੁ ਕਰਾਈਐ ॥	ਰਾਮ ੪, ੪, ੪ : ੨	-	੮੮੧
ਨਾਨਕ ਮੇਲਿ ਲਈ ਗੁਰਿ ਅਪਣੈ ਘਰਿ ਵਰੁ ਪਾਇਆ ਨਾਰੀ ॥	ਤੁਖਾ ੧, ਬਾਰਾ, ੧੬ : ੬	-	੧੧੦੯
ਨਾਨਕ ਮੇਲਿ ਲਈ ਗੁਰਿ ਅਪੁਨੈ ਗੁਰ ਕੈ ਸਬਦਿ ਸਵਾਰੇ ॥	ਸੂਹੀ ੩, ਛੰਤ ੬, ੪ : ੬	-	੭੭੨

ਨਾਨਕ ਮੇਲਿ ਲੀਓ ਦਾਸੁ ਅਪੁਨਾ ਪ੍ਰੀਤਿ ਨ ਕਬਹੂ ਥੋਰੀ ॥	ਨਟ ੫, ੬, ੨ : ੨	-	੯੭੯
ਨਾਨਕ ਮੇਲੀ ਸਿਰਜਣਹਾਰੇ ॥	ਆਸਾ ੫, ੭੬, ੪ : ੨	-	੩੮੯
ਨਾਨਕ ਮੇਲੁ ਨ ਚੁਕਈ ਰਾਤੀ ਅਤੈ ਡੇਹ ॥	ਸੋਰ ੪, ਵਾਰ ੫ ਸ, ੩, ੧ : ੩	-	੬੪੪
ਨਾਨਕ ਮੇਲੁ ਨ ਚੂਕਈ ਸਾਚੇ ਵਾਪਾਰਾ ॥	ਮਾਰੂ ੧, ਅਸ ੧, ੮ : ੩	-	੧੦੦੯
ਨਾਨਕ ਮੇਲੁ ਨ ਚੂਕਈ ਲਾਹਾ ਸਚੁ ਪਾਵੈ ॥	ਗਉ ੧, ਅਸ ੧੭, ੮ : ੨	-	੨੨੮
ਨਾਨਕ ਮੈ ਧਰ ਅਵਰ ਨ ਕਾਈ ਮੈ ਸਤਿਗੁਰੁ ਗੁਰੁ ਨਿਸਤਾਰੇ ॥	ਨਟ ੪, ਅਸ ੬, ੮ : ੨	-	੯੮੩
ਨਾਨਕ ਮੈਲਾ ਉਜਲੁ ਤਾ ਥੀਐ ਜਾ ਸਤਿਗੁਰ ਮਾਹਿ ਸਮਾਇ ॥	ਸਿਰੀ ੪, ਵਾਰ ੧੨ ਸ, ੩, ੧ : ੯	-	੮੭
ਨਾਨਕ ਮੈਲੁ ਨ ਲਗਈ ਨਾ ਫਿਰਿ ਜੋਨੀ ਪਾਹੁ ॥	ਸੋਰ ੪, ਵਾਰ ੨੨ ਸ, ੩, ੧ : ੪	-	੬੫੧
ਨਾਨਕ ਮੈ ਵਰੁ ਸਾਚਾ ਭਾਵੈ ਜੁਗਿ ਜੁਗਿ ਪ੍ਰੀਤਮ ਤੈਸੇ ॥	ਸੂਹੀ ੧, ਛੰਤ ੧, ੨ : ੬	-	੭੬੩
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥	ਆਸਾ ੫, ਛੰਤ ੧੧, ੨ : ੬	-	੪੬੦
ਨਾਨਕ ਰਸ ਕਸ ਸਬਦੁ ਸਲਾਹਣਾ ਆਪੇ ਲਏ ਮਿਲਾਇ ॥	ਸਾਰ ੪, ਵਾਰ ੩੩ ਸ, ੩, ੧ : ੪	-	੧੨੫੦
ਨਾਨਕ ਰਸਨਾ ਸਬਦਿ ਰਸਾਇ ਜਿਨਿ ਹਰਿ ਹਰਿ ਮੰਨਿ ਵਸਾਇਆ ॥	ਬਿਹਾ ੪, ਵਾਰ ੫ ਸ, ੩, ੧ : ੨	-	੫੫੦
ਨਾਨਕ ਰਸਨਿ ਰਸਾਏ ਰਾਤੇ ਰਵਿ ਰਹਿਆ ਪ੍ਰਭੁ ਸੋਈ ॥	ਪ੍ਰਭਾ ੧, ੧੫, ੪ : ੨	-	੧੩੩੨
ਨਾਨਕ ਰਹਣਾ ਭਗਤਿ ਸਰਣਾਈ ॥	ਗਉ ੧, ੧੦, ੪ : ੪	-	੧੫੪
ਨਾਨਕ ਰਹਿਆ ਸਰਬ ਸਮਾਇ ॥	ਗਉ ੫, ਸੁਖ ੨੦, ੬ : ੧੦	-	੨੯੦
ਨਾਨਕ ਰਖਣਹਾਰਾ ਰਖਸੀ ਆਪਣੀ ਕਿਰਪਾ ਧਾਰਿ ॥	ਬਿਹਾ ੪, ਵਾਰ ੩ ਸ, ੩, ੧ : ੪	-	੫੪੯
ਨਾਨਕ ਰਖਾ ਆਪੇ ਹੋਆ ॥	ਸੂਹੀ ੫, ੩੯, ੨ : ੨	-	੭੪੪
ਨਾਨਕ ਰੰਗਿ ਰਤੇ ਨਾਰਾਇਣੈ ਪਿਆਰੇ ਮਾਤੇ ਸਹਜਿ ਸੁਭਾਇ ॥	ਆਸਾ ੫, ਬਿਰ ੪, ੮ : ੧	-	੪੩੨
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ ॥	ਤੁਖਾ ੧, ਬਾਰਾ, ੧੪ : ੬	-	੧੧੦੯
ਨਾਨਕ ਰੰਗਿ ਰਵੈ ਰੰਗਿ ਰਾਤੀ ਜਿਨਿ ਹਰਿ ਸੇਤੀ ਚਿਤੁ ਲਾਇਆ ॥	ਸੂਹੀ ੩, ਛੰਤ ੬, ੩ : ੬	-	੭੭੨
ਨਾਨਕ ਰੰਗੁ ਨ ਉਤਰੈ ਜੋ ਹਰਿ ਧੁਰਿ ਛੋਡਿਆ ਲਾਇ ॥	ਸਿਰੀ ੩, ੪੭, ੪ : ੩	-	੩੨
ਨਾਨਕ ਰੰਗੁ ਨ ਉਤਰੈ ਬਿਆ ਨ ਲਗੈ ਕੇਹ ॥	ਸੋਰ ੪, ਵਾਰ ੫ ਸ, ੩, ੨ : ੩	-	੬੪੪
ਨਾਨਕ ਰੰਗੁ ਲਗਾ ਪਰਮੇਸਰ ਬਾਹੁੜਿ ਜਨਮ ਨ ਛਾਪਣ ॥	ਧਨਾ ੫, ੪੯, ੨ : ੨	-	੬੮੨
ਨਾਨਕ ਰਚਨਾ ਪ੍ਰਭਿ ਰਚੀ ਬਹੁ ਬਿਧਿ ਅਨਿਕ ਪ੍ਰਕਾਰ ॥	ਗਉ ੫, ਸੁਖ ੧੦, ੧੦ ਸ: ੨	-	੨੭੫
ਨਾਨਕ ਰਤਨ ਜਵੇਹਰ ਪਾਵੈ ਧਨੁ ਧਨੁ ਗੁਰਮਤਿ ਹਰਿ ਪਾਏ ॥	ਰਾਮ ੪, ੧, ੪ : ੨	-	੮੮੦
ਨਾਨਕ ਰਤਨਾ ਸੋ ਲਹੈ ਜਿਸੁ ਗੁਰਮੁਖਿ ਲਗੈ ਪਿਆਰੁ ॥	ਵਡ ੪, ਵਾਰ ੯ ਸ, ੩, ੧ : ੫	-	੫੮੯
ਨਾਨਕ ਰਤਾ ਸਚਿ ਨਾਇ ਹਰਿ ਵੇਖੈ ਸਦਾ ਹਜੂਰੇ ॥	ਮਾਝ ੫, ਅਸ ੩੯, ੮ : ੧	-	੧੩੩
ਨਾਨਕ ਰਤਾ ਸਚਿ ਨਾਮਿ ਭਾਈ ਸੁਣਿ ਮਨੁ ਤਨੁ ਨਿਰਮਲੁ ਹੋਇ ॥	ਸੋਰ ੫, ੨, ੪ : ੪	-	੬੦੯
ਨਾਨਕ ਰਤਾ ਰੰਗਿ ਹਰਿ ਸਭ ਜਗ ਮਹਿ ਚਾਨਣੁ ਹੋਇ ॥	ਸਿਰੀ ੫, ੭੧, ੪ : ੪	-	੪੨
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥	ਰਾਮ ੫, ਵਾਰ ੨੨ ਸ, ੫, ੨ : ੨	-	੯੬੬
ਨਾਨਕ ਰਾਸੀ ਬਾਹਰਾ ਲਦਿ ਨ ਚਲਿਆ ਕੋਇ ॥	ਸਾਰ ੪, ਵਾਰ ੧੬ ਸ, ੧, ੨ : ੬	-	੧੨੪੪
ਨਾਨਕ ਰਾਹੁ ਪਛਾਣਹਿ ਸੇਇ ॥	ਸਾਰ ੪, ਵਾਰ ੨੨ ਸ, ੧, ੧ : ੮	-	੧੨੪੫
ਨਾਨਕ ਰਾਖਨਹਾਰੁ ਅਪਾਰੁ ॥	ਗਉ ੫, ਸੁਖ ੪, ੩ : ੧੦	-	੨੬੭
ਨਾਨਕ ਰਾਖਾ ਹੋਆ ਆਪਿ ॥	ਰਾਮ ੫, ੫੮, ੪ : ੨	-	੯੦੧
ਨਾਨਕ ਰਾਖਿ ਲੇਹੁ ਆਪਨ ਕਰਿ ਕਰਮ ॥	ਗਉ ੫, ਸੁਖ ੪, ੭ : ੧੦	-	੨੬੮
ਨਾਨਕ ਰਾਖੁ ਰਾਖੁ ਪ੍ਰਭ ਮੇਰੇ ਸਤਸੰਗਤਿ ਰਾਖਿ ਸਮਾਵੈਗੋ ॥	ਕਾਨ ੪, ਅਸ ੬, ੮ : ੨	-	੧੩੧੧
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥	ਆਸਾ ੫, ੧੨੦, ੪ : ੨	-	੪੦੧
ਨਾਨਕ ਰਾਤਉ ਰੰਗਿ ਗੋਪਾਲ ॥	ਰਾਮ ੫, ੧੬, ੪ : ੪	-	੮੮੭
ਨਾਨਕ ਰਾਮ ਨਾਮ ਸਰਣਾਈ ॥	ਆਸਾ ੧, ਅਸ ੧੦, ੮ : ੧	-	੪੧੬
ਨਾਨਕ ਰਾਮ ਨਾਮ ਗੁਨ ਗਾਈਅਹਿ ਦਰਗਹ ਨਿਰਮਲ ਸੋਇ ॥	ਸਲੋ ੫, ੫ : ੨	-	੧੪੨੫
ਨਾਨਕ ਰਾਮ ਨਾਮਿ ਸੰਤ ਨਿਸਤਾਰੇ ॥	ਭੈਰ ੩, ੨੦, ੫ : ੪	-	੧੧੩੩
ਨਾਨਕ ਰਾਮ ਨਾਮਿ ਨਿਸਤਾਰਾ ਸਬਦਿ ਰਤੇ ਹਰਿ ਪਾਹਾ ॥	ਸੋਰ ੩, ੨, ੪ : ੩	-	੬੦੦
ਨਾਨਕ ਰਾਮ ਨਾਮਿ ਨਿਸਤਾਰਾ ਸਬਦੇ ਹਉਮੈ ਖੋਈ ॥	ਸੋਰ ੩, ੧੨, ੪ : ੨	-	੬੦੪
ਨਾਨਕ ਰਾਮ ਨਾਮਿ ਨਿਸਤਾਰਾ ਕੰਚਨ ਭਏ ਮਨੂਰਾ ॥	ਗਉ ੩, ਛੰਤ ੪, ੧ : ੬	-	੨੪੫
ਨਾਨਕ ਰਾਮ ਨਾਮਿ ਨਿਸਤਾਰਾ ਗੁਰਮਤਿ ਮਿਲਹਿ ਪਿਆਰੇ ॥	ਸੂਹੀ ੧, ਛੰਤ ੩, ੨ : ੬	-	੭੬੫
ਨਾਨਕ ਰਾਮ ਨਾਮਿ ਮਤਿ ਊਤਮ ਹਰਿ ਬਖਸੇ ਪਾਰਿ ਉਤਾਰਾ ਹੇ ॥	ਮਾਰੂ ੧, ਸੋਲਾ ੧੦, ੧੭ : ੩	-	੧੦੩੧
ਨਾਨਕ ਰਾਮ ਨਾਮਿ ਮਨੁ ਰਾਤਾ ॥	ਆਸਾ ੧, ਅਸ ੭, ੧੦ : ੩	-	੪੧੫

ਨਾਨਕ ਰਾਮ ਨਾਮਿ ਮਨੁ ਰਾਤਾ ਗੁਰਮਤਿ ਪਾਏ ਸਹਜ ਸੇਵਾ ॥	ਆਸਾ ੧, ੨੨, ੫ : ੨	-	੩੫੬
ਨਾਨਕ ਰਾਮ ਨਾਮਿ ਵਡਿਆਈ ॥	ਗਉ ੩, ਅਸ ੫, ੮ : ੩	-	੨੩੧
ਨਾਨਕ ਰਾਮ ਨਾਮੁ ਸੁਣਿ ਭੀਨੇ ਰਾਮੈ ਨਾਮਿ ਸਮਾਇਆ ॥	ਆਸਾ ੪, ਛੰਤ ੯, ੫ : ੬	-	੪੪੩
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਹਰਿ ਪਾਏ ਮਸਤਕਿ ਭਾਗਾ ॥	ਸੋਰ ੧, ੧੦, ੫ : ੨	-	੫੯੮
ਨਾਨਕ ਰਾਮ ਨਾਮੁ ਜਪਿ ਗੁਰਮੁਖਿ ਧਨੁ ਸੋਹਾਗਣਿ ਸਚੁ ਸਹੀ ॥	ਮਲਾ ੧, ੨, ੪ : ੨	-	੧੨੫੪
ਨਾਨਕ ਰਾਮ ਨਾਮੁ ਜਪਿ ਚੀਤ ॥	ਗਉ ੫, ੧੬੦, ੪ : ੧	-	੧੯੮
ਨਾਨਕ ਰਾਮ ਨਾਮੁ ਜਪਿ ਪਾਵਕੋ ਤਿਨ ਕਿਲਬਿਖ ਦਾਹਨਹਾਰ ॥	ਗਉ ੫, ਛੰਤ ੩ ਸ, ੧ : ੨	-	੨੪੮
ਨਾਨਕ ਰਾਮ ਨਾਮੁ ਧਨੁ ਕੀਤਾ ਪੂਰੇ ਗੁਰ ਪਰਸਾਦਿ ॥	ਗਉ ੫, ਵਾਰ ੧੨ ਸ, ੫, ੨ : ੨	-	੩੨੧
ਨਾਨਕ ਰਾਮ ਨਾਮੁ ਮਨਿ ਭਾਵੈ ॥	ਆਸਾ ੧, ੨੪, ੫ : ੨	-	੩੫੬
ਨਾਨਕ ਰਾਮ ਨਾਮੁ ਰਿਦ ਅੰਤਰਿ ਗੁਰਮੁਖਿ ਮੇਲਿ ਮਿਲਾਈ ॥	ਮਲਾ ੧, ੪, ੫ : ੨	-	੧੨੫੫
ਨਾਨਕ ਰਾਮ ਭਗਤਿ ਸੁਖੁ ਪਾਵੈ ॥	ਗਉ ੧, ਅਸ ੧੩, ੮ : ੨	-	੨੨੭
ਨਾਨਕ ਰਾਮ ਭਗਤਿ ਜਨ ਤਰਣਾ ॥	ਰਾਮ ੧, ੧੧, ੪ : ੪	-	੮੭੯
ਨਾਨਕ ਰਾਮ ਮਿਲੇ ਭ੍ਰਮ ਦੂਰੇ ॥	ਗਉ ੧, ੧੧, ੪ : ੨	-	੧੫੪
ਨਾਨਕ ਰਾਮ ਰਮਤ ਫਿਰਿ ਜੋਨਿ ਨ ਆਈਐ ॥	ਗਉ ੫, ਥਿਤੀ, ੧੨ : ੮	-	੨੯੯
ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥	ਕਲਿ ੪, ਅਸ ੬, ੮ : ੧	-	੧੩੨੬
ਨਾਨਕ ਰਾਮੁ ਜਪਹੁ ਤਰੁ ਤਾਰੀ ਹਰਿ ਅੰਤਿ ਸਖਾਈ ਪਾਇਆ ॥	ਮਾਰੂ ੧, ਸੋਲਾ ੧੮, ੧੫ : ੩	-	੧੦੩੯
ਨਾਨਕ ਰਾਮੁ ਰਵੈ ਹਿਤ ਚੀਤਾ ॥	ਬਸੰ ੧, ਅਸ·੪, ੮ : ੪	-	੧੧੮੯
ਨਾਨਕ ਰੁਤਿ ਸੁਹਾਵੀ ਸਾਈ ਬਿਨੁ ਨਾਵੈ ਰੁਤਿ ਕੇਹੀ ॥	ਮਲਾ ੧, ੧, ੪ : ੨	-	੧੨੫੪
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥	ਵਡ ੧, ਅਲਾ ੧, ੪ : ੧	-	੫੭੯
ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ ॥	ਵਡ ੧, ਅਲਾ ੧, ੪ : ੬	-	੫੭੯
ਨਾਨਕ ਰੇਣ ਸੰਤ ਚਰਨਾਰਾ ॥	ਸੂਹੀ ੫, ੪੫, ੨ : ੩	-	੭੪੬
ਨਾਨਕ ਰੇਣ ਸੰਤ ਜਨ ਸੰਗਤਿ ਹਰਿ ਗੁਰ ਪਰਸਾਦੀ ਪਾਇਆ ॥	ਮਾਰੂ ੧, ਸੋਲਾ ੧੮, ੫ : ੩	-	੧੦੩੮
ਨਾਨਕ ਰੋਗ ਦੋਖ ਅਘ ਮੋਹ ਛਿਦੇ ਹਰਿ ਨਾਮ ਖਗਿ ॥	ਸਮੁ ੫, ੧੦*: ੫	-	੧੩੮੯
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਣਾ ॥	ਸਲੋ ੪, ੨੯ : ੨	-	੧੪੨੪
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥	ਗਉ ੪, ਵਾਰ ੩ ਸ, ੪, ੧ : ੨	-	੩੦੧
ਨਾਨਕ ਰੋਗੁ ਵਞਾਇ ਮਿਲਿ ਸਤਿਗੁਰ ਸਾਧੂ ਸਜਨਾ ॥	ਕਾਨ ੪, ਵਾਰ ੧੨ ਸ, ੪, ੧ : ੨	-	੧੩੧੭
ਨਾਨਕ ਲਏ ਮਿਲਾਇ ਖਸਮੈ ਭਾਣਿਆ ॥	ਮਲਾ ੧, ਵਾਰ, ੫, ੨੭ : ੮	-	੧੨੯੧
ਨਾਨਕ ਲਹਰੀ ਲਖ ਸੈ ਆਨ ਡੁਬਣ ਦੇਇ ਨ ਮਾ ਪਿਰੀ ॥	ਗੂਜ ੫, ਵਾਰ ੭ ਸ, ੫, ੧ : ੨	-	੫੧੯
ਨਾਨਕ ਲਗੀ ਤਤੁ ਲੈ ਤੂੰ ਸਚਾ ਮਨਿ ਸਚੁ ॥	ਮਲਾ ੧, ਵਾਰ ੧ ਸ, ੩, ੧ : ੧੧	-	੧੨੭੯
ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥	ਸਲੋ ੧, ੧੩ : ੧	-	੧੪੧੧
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥	ਮਾਰੂ ੫, ਵਾਰ ੨੧ ਸ, ੫, ੨ : ੨	-	੧੧੦੧
ਨਾਨਕ ਲਧਾ ਤਿਨ ਸੁਆਉ ਜਿਨਾ ਸਤਿਗੁਰੁ ਭੇਟਿਆ ॥	ਗਉ ੫, ਵਾਰ ੪ ਸ, ੫, ੧ : ੨	-	੩੧੮
ਨਾਨਕ ਲਧਾ ਮਨ ਤਨ ਮੰਞਾ ॥	ਆਸਾ ੫, ੧੧, ੪ : ੬	-	੩੭੩
ਨਾਨਕ ਲਬਧ ਕਰਮਣਹ ॥	ਗਾਥਾ ੫, ੧੬ : ੩	-	੧੩੬੧
ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ॥	ਗਉ ੫, ਵਾਰ, ੧੯ : ੫	-	੩੨੩
ਨਾਨਕ ਲਾਇਆ ਲਾਗਾ ਸੇਵ ॥	ਆਸਾ ੫, ੨੦, ੪ : ੨	-	੩੭੬
ਨਾਨਕ ਲਾਹਾ ਲੈ ਘਰਿ ਜਾਈਐ ਸਾਚੀ ਸਚੁ ਮਤਿ ਤੇਰੀ ॥	ਤੁਖਾ ੧, ਛੰਤ ੪, ੨ : ੬	-	੧੧੧੧
ਨਾਨਕ ਲਾਗੋ ਸੇਵਾ ॥	ਮਾਰੂ ੫, ੨੧, ੪ : ੨	-	੧੦੦੫
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥	ਸੋਰ ੯, ੯, ੩ : ੨	-	੬੩੩
ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ੍ ॥	ਸਲੋ ੩, ੩੦ : ੪	-	੧੪੧੬
ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥	ਮਾਰੂ ੩, ਵਾਰ ੮ ਸ, ੧, ੧ : ੨	-	੧੦੮੯
ਨਾਨਕ ਲਿਪਤ ਨਹੀ ਤਿਹ ਮਾਇਆ ॥	ਗਉ ੫, ਬਾਅ, ੪੨ : ੮	-	੨੫੯
ਨਾਨਕ ਲਿਲਾਟਿ ਹੋਵੈ ਜਿਸੁ ਲਿਖਿਆ ਤਿਸੁ ਸਾਧੂ ਧੂਰਿ ਦੇ ਹਰਿ ਪਾਰਿ ਲੰਘਾਈ ॥	ਮਲਾ ੪, ੨, ੪ : ੨	-	੧੨੬੩
ਨਾਨਕ ਲਿਲਾਰਿ ਲਿਖਿਆ ਸੋਇ ॥	ਮਾਝ ੧, ਵਾਰ ੧੩ ਸ, ੧, ੭ : ੧	-	੧੪੪
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥	ਸੋਰ ੯, ੧੧, ੩ : ੨	-	੬੩੩
ਨਾਨਕ ਲੇਹੁ ਮਿਲਾਇ ਮੈ ਜਾਚਿਕ ਦੀਜੈ ਨਾਮੁ ਹਰਿ ॥	ਸਲੋ ੪, ੧੩ : ੨	-	੧੪੨੨

ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥	ਆਸਾ ੧, ਵਾਰ ੯ ਸ. ੧, ੧ : ੫	-	੪੬੭
ਨਾਨਕ ਲੇਖੈ ਮੰਗਿਐ ਅਉਤੁ ਜਣੇਦਾ ਜਾਇ ॥	ਰਾਮ ੩, ਵਾਰ ੧੭ ਸ, ੧, ੧ : ੪	-	੯੫੫
ਨਾਨਕ ਵਸਤੁ ਪਛਾਣਸੀ ਸਚੁ ਸਉਦਾ ਜਿਸੁ ਪਾਸਿ ॥	ਸਿਰੀ ੧, ੧੧, ੪ : ੩	-	੧੮
ਨਾਨਕ ਵਖਰੁ ਨਿਰਮਲਉ ਧੰਨੁ ਸਾਹੁ ਵਾਪਾਰੁ ॥	ਮਾਰੂ ੩, ਵਾਰ ੧੭ ਸ, ੧, ੨ : ੨	-	੧੦੯੦
ਨਾਨਕ ਵਜਦਾ ਜੰਤੁ ਵਜਾਇਆ ॥	ਗਉ ੪, ਵਾਰ ੨੪ ਸ, ੩, ੨ : ੬	-	੩੧੩
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥	ਜਪੁ ੧, ੨੨ : ੫	-	੫
ਨਾਨਕ ਵਡੇ ਸੇ ਵਡਭਾਗੀ ਜਿਨੀ ਸਚੁ ਰਖਿਆ ਉਰ ਧਾਰਿ ॥	ਰਾਮ ੧, ਸਿਗੋ, ੩੪ : ੬	-	੯੪੨
ਨਾਨਕ ਵਰਸੈ ਅੰਮ੍ਰਿਤ ਬਾਣੀ ਕਰਿ ਕਿਰਪਾ ਘਰਿ ਆਵੈ ॥	ਤੁਖਾ ੧, ਬਾਰਾ, ੪ : ੬	-	੧੧੦੭
ਨਾਨਕ ਵਰਤੈ ਇਕੁ ਇਕੋ ਇਕੁ ਤੂੰ ॥	ਰਾਮ ੫, ਵਾਰ, ੨੨ : ੮	-	੯੬੬
ਨਾਨਕ ਵਾਹੁ ਵਾਹੁ ਇਕੋ ਕਹਿ ਸਾਲਾਹੀਐ ਜਿ ਸਤਿਗੁਰ ਦੀਆ ਦਿਖਾਇ ॥	ਗੂਜ ੩, ਵਾਰ ੧੬ ਸ, ੩, ੧ : ੫	-	੫੧੫
ਨਾਨਕ ਵਾਹੁ ਵਾਹੁ ਸਤਿ ਰਜਾਇ ॥	ਗੂਜ ੩, ਵਾਰ ੧੫ ਸ, ੩, ੧ : ੬	-	੫੧੪
ਨਾਨਕ ਵਾਹੁ ਵਾਹੁ ਕਹੁ ਤਾ ਕਉ ਜਾ ਕਾ ਅੰਤੁ ਨ ਪਾਰੁ ॥	ਸਾਰ ੫, ੮੬, ੨ : ੨	-	੧੨੨੧
ਨਾਨਕ ਵਾਹੁ ਵਾਹੁ ਕਰਹਿ ਸੇ ਜਨ ਨਿਰਮਲੇ ਤ੍ਰਿਭਵਣ ਸੋਝੀ ਪਾਇ ॥	ਗੂਜ ੩, ਵਾਰ ੧੬ ਸ, ੩, ੨ : ੪	-	੫੧੫
ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ ॥	ਗੂਜ ੩, ਵਾਰ ੧੪ ਸ, ੩, ੧ : ੪	-	੫੧੪
ਨਾਨਕ ਵਾਹੁ ਵਾਹੁ ਗੁਰਮੁਖਿ ਪਾਈਐ ਅਨਦਿਨੁ ਨਾਮੁ ਲਏਇ ॥	ਗੂਜ ੩, ਵਾਰ ੧੮ ਸ, ੩, ੧ : ੬	-	੫੧੬
ਨਾਨਕ ਵਾਹੁ ਵਾਹੁ ਜੋ ਕਰਹਿ ਹਉ ਤਨੁ ਮਨੁ ਤਿਨ੍ ਕਉ ਦੇਉ ॥	ਗੂਜ ੩, ਵਾਰ ੧੭ ਸ, ੩, ੧ : ੬	-	੫੧੫
ਨਾਨਕ ਵਾਹੁ ਵਾਹੁ ਜੋ ਮਨਿ ਚਿਤਿ ਕਰੇ ਤਿਸੁ ਜਮਕੰਕਰੁ ਨੇੜਿ ਨ ਆਵੈ ॥	ਗੂਜ ੩, ਵਾਰ ੧੭ ਸ, ੩, ੨ : ੬	-	੫੧੫
ਨਾਨਕ ਵਿਗਸੈ ਵੇਪਰਵਾਹੁ ॥	ਜਪੁ ੧, ੩ : ੧੪	-	੨
ਨਾਨਕ ਵਿਚਹੁ ਆਪੁ ਗਵਾਏ ॥	ਆਸਾ ੧, ੧੩, ੪ : ੪	-	੩੫੨
ਨਾਨਕ ਵਿਚਹੁ ਹਉਮੈ ਮਾਰੇ ਤਾਂ ਹਰਿ ਭੇਟੈ ਸੋਈ ॥	ਗੂਜ ੩, ੪, ੪ : ੨	-	੪੯੧
ਨਾਨਕ ਵਿਛੁੜਿ ਨਾ ਦੁਖੁ ਪਾਏ ਗੁਰਮਤਿ ਅੰਕਿ ਸਮਾਏ ॥	ਸੂਹੀ ੧, ਛੰਤ ੧, ੪ : ੬	-	੭੬੪
ਨਾਨਕ ਵਿਣੁ ਸਤਿਗੁਰ ਸਚੁ ਨ ਪਾਈਐ ਮਨਮੁਖ ਭੂਲੇ ਜਾਂਹਿ ॥	ਸਲੋ ੩, ੫੩ : ੬	-	੧੪੧੯
ਨਾਨਕ ਵਿਣੁ ਸਤਿਗੁਰ ਮਤਿ ਭਵੀ ਸਤਿਗੁਰ ਨੋ ਮਿਲੈ ਤਾ ਸਬਦੁ ਕਮਾਇ ॥	ਮਾਰੂ ੩, ਵਾਰ ੧੭ ਸ, ੩, ੧ : ੯	-	੧੦੯੨
ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥	ਸੋਰ ੪, ਵਾਰ ੮ ਸ, ੩, ੨ : ੩	-	੬੪੫
ਨਾਨਕ ਵਿਣੁ ਨਦਰੀ ਕਿਛੂ ਨ ਪਾਈਐ ਜਿਸੁ ਨਦਰਿ ਕਰੇ ਸੋ ਪਾਏ ॥	ਗੂਜ ੩, ੫, ੪ : ੧	-	੪੯੧
ਨਾਨਕ ਵਿਣੁ ਨਾਵੈ ਆਲੂਦਿਆ ਜਿਤੀ ਹੋਰੁ ਖਿਆਲੁ ॥	ਮਾਰੂ ੫, ਵਾਰ ੧੦ ਸ, ੫, ੩ : ੨	-	੧੦੯੭
ਨਾਨਕ ਵਿਣੁ ਨਾਵੈ ਕਾਮਣਿ ਭਰਮਿ ਭੁਲਾਣੀ ਮਿਲਿ ਪ੍ਰੀਤਮ ਸੁਖੁ ਪਾਏ ॥	ਆਸਾ ੩, ਛੰਤ ੬, ੨ : ੬	-	੪੩੯
ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ ॥	ਸਿਰੀ ੪, ਵਾਰ ੬ ਸ, ੩, ੨ : ੨	-	੮੪
ਨਾਨਕ ਵਿਣੁ ਨਾਵੈ ਧ੍ਰਿਗੁ ਮੋਹੁ ਜਿਤੁ ਲਗਿ ਦੁਖੁ ਪਾਇਆ ॥	ਸਾਰ ੪, ਵਾਰ, ੩੨ : ੫	-	੧੨੫੦
ਨਾਨਕ ਵਿਣੁ ਨਾਵੈ ਨਕਟੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ ॥	ਵਡ ੪, ਵਾਰ ੧੧ ਸ, ੩, ੧ : ੫	-	੫੯੦
ਨਾਨਕ ਵਿਣੁ ਨਾਵੈ ਨਿਰਭਉ ਕੋ ਨਹੀ ਜਿਚਰੁ ਸਬਦਿ ਨ ਕਰੇ ਵਿਚਾਰੁ ॥	ਵਡ ੪, ਵਾਰ ੬ ਸ, ੩, ੧ : ੩	-	੫੮੮
ਨਾਨਕ ਵਿਣੁ ਨਾਵੈ ਭਰਮਿ ਭੁਲਾਇਆ ਇਕਿ ਨਾਮਿ ਰਤੇ ਰੰਗੁ ਲਾਏ ॥	ਵਡ ੩, ਛੰਤ ੫, ੪ : ੬	-	੫੭੧
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥	ਮਾਰੂ ੫, ਵਾਰ ੧੭ ਸ, ੫, ੧ : ੨	-	੧੧੦੦
ਨਾਨਕ ਵਿਰਲੇ ਪਾਈਅਹਿ ਤਿਸੁ ਜਨ ਕੀਮ ਨ ਮੂਲਿ ॥	ਰਾਮ ੫, ਵਾਰ ੨੨ ਸ, ੫, ੧ : ੨	-	੯੬੬
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥	ਗਉ ੪, ਵਾਰ, ੧੨ : ੧	-	੩੦੬
ਨਾਨਕ ਵੀਚਾਰਹਿ ਸੰਤ ਮੁਨਿ ਜਨਾਂ ਚਾਰਿ ਵੇਦ ਕਹੰਦੇ ॥	ਗਉ ੪, ਵਾਰ, ੫, ੩੧ : ੧	-	੩੧੬
ਨਾਨਕ ਰਵਿ ਰਹਿਓ ਸਭ ਅੰਤਰਿ ਸਰਬ ਰਹਿਆ ਭਰਪੂਰੇ ॥	ਮਲਾ ੫, ੧੨, ੨ : ੨	-	੧੨੬੯
ਨਾਨਕ ਵੇਖੈ ਆਪਿ ਫੂਕ ਕਢਾਏ ਢਹਿ ਪਵੈ ॥	ਸਾਰ ੪, ਵਾਰ ੧੯ ਸ, ੧, ੨ : ੪	-	੧੨੪੪
ਨਾਨਕ ਵੇਖੈ ਨਦਰਿ ਕਰਿ ਚੜੈ ਚਵਗਣ ਵੰਨੁ ॥	ਸੋਰ ੧, ੨, ੪ : ੩	-	੫੯੬
ਨਾਨਕ ਵੇਪਰਵਾਹੁ ਸੋ ਕਿਰਤੁ ਨ ਮਿਟਈ ਰਾਮ ॥	ਸਲੋ ੧, ੨੬ : ੪	-	੧੪੧੨
ਨਾਨਕ ਵੇਪਰਵਾਹੁ ਹੈ ਤਿਸੁ ਤਿਲੁ ਨ ਤਮਾਈ ॥	ਸੂਹੀ ੩, ਵਾਰ, ੨੦ : ੫	-	੭੯੨
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥	ਤੁਖਾ ੧, ਬਾਰਾ, ੬ : ੬	-	੧੧੦੮
ਨਾਨਕਾ ਹਰਿ ਸਰਨਾਇ ॥	ਬਿਲਾ ੫, ਅਸ ੨, ੩ : ੬	-	੮੩੮
ਨਾਨਕਾ ਹਰਿ ਵਰੁ ਦੇਖਿ ਬਿਗਸੀ ਮੁੰਧ ਮਨਿ ਓਮਾਹਓ ॥	ਆਸਾ ੧, ਛੰਤ ੧, ੧ : ੬	-	੪੩੬
ਨਾਨਕਾ ਜਿਨ ਨਾਮੁ ਮਿਲਿਆ ਕਰਮੁ ਹੋਆ ਧੁਰਿ ਕਦੇ ॥	ਵਡ ੧, ਛੰਤ ੧, ੪ : ੫	-	੫੬੬
ਨਾਨਕਾ ਦੇ ਰਖੁ ਹਾਥ ॥	ਬਿਲਾ ੫, ਅਸ ੨, ੪ : ੬	-	੮੩੮
ਨਾਨਕਾ ਨਾਮੁ ਧਿਆਇ ॥	ਬਿਲਾ ੫, ਅਸ ੨, ੧ : ੬	-	੮੩੮

ਨਾਨਕਾ ਪ੍ਰਿਉ ਪ੍ਰਿਉ ਕਰਿ ਪੁਕਾਰੇ ਰਸਨ ਰਸਿ ਮਨੁ ਭੀਜਏ ॥	ਆਸਾ ੧, ਛੰਤ ੧, ੨ : ੬	-	੪੩੬
ਨਾਨਕਾ ਬਲਿ ਬਲਿ ਜਾਉ ॥	ਬਿਲਾ ੫, ਅਸ ੨, ੨ : ੬	-	੮੩੮
ਨਾਨਕਾ ਭਗਤਿ ਪ੍ਰਿਅ ਹੋ ॥	ਗਉ ੫, ੧੫੫*, ੩ : ੨	-	੨੧੩
ਨਾਨਕਿ ਨਾਮੁ ਨਿਰੰਜਨ ਜਾਨ੍ਯ੍ਯਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥	ਸਵ ੪, ਕੀਰ, ੩ : ੧	-	੧੪੦੬
ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵ ਦੈ ॥	ਰਾਮ ਬਸ, ਵਾਰ, ੧ : ੩	-	੯੬੬
ਨਾਨਕੁ ਉਧਰੈ ਜਨ ਕੀ ਸੇਵਾ ॥	ਪ੍ਰਭਾ ੫, ੨, ੪ : ੪	-	੧੩੩੮
ਨਾਨਕੁ ਆਖਿ ਨ ਰਾਜੈ ਹਰਿ ਗੁਣ ਜਿਉ ਆਖੈ ਤਿਉ ਸੁਖੁ ਪਾਇ ॥	ਆਸਾ ੪, ੬੩, ੪ : ੧	-	੩੬੮
ਨਾਨਕੁ ਆਖੈ ਏਹੁ ਬੀਚਾਰੁ ॥	ਮਾਝ ੧, ਵਾਰ ੧੨ ਸ, ੧, ੨ : ੧੩	-	੧੪੩
ਨਾਨਕੁ ਆਖੈ ਸਚੁ ਸੁਭਾਖੈ ਸਚਿ ਰਪੈ ਰੰਗੁ ਕਬਹੂ ਨ ਜਾਵੈ ॥	ਰਾਮ ੧, ਸਿਗੋ, ੬੫ : ੬	-	੯੪੫
ਨਾਨਕੁ ਆਖੈ ਕੂਕ ਨ ਹੋਈ ॥	ਸਾਰ ੪, ਵਾਰ ੧੩ ਸ, ੧, ੧ : ੪	-	੧੨੪੨
ਨਾਨਕੁ ਆਖੈ ਗੋਰ ਸਦੇਈ ਰਹਿਓ ਪੀਣਾ ਖਾਣਾ ॥	ਸਿਰੀ ੧, ੨੮, ੪ : ੨	-	੨੪
ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥	ਸਿਰੀ ੧, ੨੭, ੪ : ੨	-	੨੪
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥	ਸਾਰ ੪, ਵਾਰ ੨੦ ਸ, ੧, ੧ : ੭	-	੧੨੪੫
ਨਾਨਕੁ ਆਖੈ ਰੇ ਮਨਾ ਸੁਣੀਐ ਸਿਖ ਸਹੀ ॥	ਰਾਮ ੩, ਵਾਰ ੧੩ ਸ, ੧, ੨ : ੧	-	੯੫੩
ਨਾਨਕੁ ਏਕ ਕਹੈ ਅਰਦਾਸਿ ॥	ਆਸਾ ੧, ੧੮, ੩ : ੫	-	੩੫੪
ਨਾਨਕੁ ਏਕ ਕਹੈ ਬੇਨੰਤੀ ਹੋਰਿ ਸਗਲੇ ਕੂੜੁ ਕਮਾਵਹਿ ॥	ਮਾਝ ੧, ਵਾਰ ੧੫ ਸ, ੧, ੧ : ੮	-	੧੪੫
ਨਾਨਕੁ ਏਕ ਕਹੈ ਬੇਨੰਤੀ ਨਾਮੇ ਨਾਮਿ ਸਮਾਇਆ ॥	ਮਾਰੂ ੩, ਸੋਲਾ ੨੩, ੧੬ : ੩	-	੧੦੬੮
ਨਾਨਕੁ ਏਕ ਕਹੈ ਬੇਨੰਤੀ ਨਾਵਹੁ ਗਤਿ ਪਤਿ ਪਾਈ ॥	ਰਾਮ ੩, ਅਸ ੨, ੨੨ : ੧	-	੯੧੦
ਨਾਨਕੁ ਏਕ ਕਰੈ ਅਰਦਾਸਿ ॥	ਸੂਹੀ ੫, ੨੪, ੪ : ੧	-	੭੪੨
ਨਾਨਕੁ ਸਰਣਿ ਪਇਆ ਹਰਿ ਦੁਆਰੈ ਹਉ ਬਲਿ ਬਲਿ ਸਦ ਕੁਰਬਾਨੋ ॥	ਸੂਹੀ ੫, ਛੰਤ ੧, ੩ : ੬	-	੭੭੭
ਨਾਨਕੁ ਸਾਇਰੁ ਏਵ ਕਹਤੁ ਹੈ ਸਚੇ ਪਰਵਦਗਾਰਾ ॥	ਧਨਾ ੧, ੨, ੨ : ੨	-	੬੬੦
ਨਾਨਕੁ ਸਾਚੁ ਕਹੈ ਪ੍ਰਭ ਜਾਚੈ ਮੈ ਦੀਜੈ ਸਾਚੁ ਰਜਾਈ ਹੇ ॥	ਮਾਰੂ ੧, ਸੋਲਾ ੪, ੧੬ : ੩	-	੧੦੨੪
ਨਾਨਕੁ ਸਾਚੁ ਕਹੈ ਬੇਨੰਤੀ ਸਚੁ ਦੇਵਹੁ ਸਚਿ ਸਮਾਹਾ ਹੇ ॥	ਮਾਰੂ ੩, ਸੋਲਾ ੧੦, ੧੬ : ੩	-	੧੦੫੪
ਨਾਨਕੁ ਸਾਚੁ ਕਹੈ ਬੇਨੰਤੀ ਹਰਿ ਦਰਸਨਿ ਸੁਖੁ ਪਾਇਦਾ ॥	ਮਾਰੂ ੧, ਸੋਲਾ ੧੩, ੧੬ : ੩	-	੧੦੩੪
ਨਾਨਕੁ ਸਾਚੁ ਕਹੈ ਬੇਨੰਤੀ ਮਿਲਿ ਸਾਚੇ ਸੁਖੁ ਪਾਇਦਾ ॥	ਮਾਰੂ ੧, ਸੋਲਾ ੧੪, ੧੬ : ੩	-	੧੦੩੫
ਨਾਨਕੁ ਸਾਚੁ ਕਹੈ ਵੀਚਾਰੁ ॥	ਆਸਾ ੩, ਅਸ ੨੪, ੮ : ੧	-	੪੨੩
ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ ॥	ਸਿਰੀ ੫, ਛੰਤ ੨, ੧ : ੬	-	੭੯
ਨਾਨਕੁ ਸਿਖ ਦੇਇ ਮਨ ਪ੍ਰੀਤਮ ਹਰਿ ਲਦੇ ਖੇਪ ਸਵਲੀ ॥	ਸਿਰੀ ੫, ਛੰਤ ੨, ੩ : ੬	-	੭੯
ਨਾਨਕੁ ਸਿਖ ਦੇਇ ਮਨ ਪ੍ਰੀਤਮ ਕਰਿ ਸੰਤਾ ਸੰਗਿ ਨਿਵਾਸੋ ॥	ਸਿਰੀ ੫, ਛੰਤ ੨, ੪ : ੬	-	੮੦
ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ ॥	ਸਿਰੀ ੫, ਛੰਤ ੨, ੨ : ੬	-	੭੯
ਨਾਨਕੁ ਸਿਮਰੈ ਦਿਨੁ ਰੈਨਾਰੇ ॥	ਸੂਹੀ ੫, ੧੫, ੩ : ੨	-	੭੪੦
ਨਾਨਕੁ ਕਹਤ ਸੁਨਹੁ ਰੇ ਲੋਗਾ ਸੰਤ ਰਸਨ ਕੋ ਬਸਹੀਅਉ ॥	ਜੈਤ ੫, ੨, ੨ : ੨	-	੭੦੦
ਨਾਨਕੁ ਕਹਤੁ ਚੇਤਿ ਚਿੰਤਾਮਨਿ ਹੋਇ ਹੈ ਅੰਤਿ ਸਹਾਈ ॥	ਰਾਮ ੯, ੩, ੩ : ੨	-	੯੦੨
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥	ਗਉ ੫, ੧੬੪*, ੪ : ੧	-	੨੧੬
ਨਾਨਕੁ ਕਹੈ ਅਵਰੁ ਨਹੀ ਕੋਇ ॥	ਬਿਲਾ ੧, ਅਸ ੧, ੮ : ੪	-	੮੩੧
ਨਾਨਕੁ ਕਹੈ ਅਵਰੁ ਨਹੀ ਦੂਜਾ ਸਾਚ ਸਬਦਿ ਮਨੁ ਮਾਨਿਆ ॥	ਪ੍ਰਭਾ ੧, ੧੭, ੫ : ੨	-	੧੩੩੨
ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥	ਸੂਹੀ ੧, ੪, ੫ : ੧	-	੭੨੯
ਨਾਨਕੁ ਕਹੈ ਸਿਆਣੀਏ ਇਉ ਕੰਤ ਮਿਲਾਵਾ ਹੋਇ ॥	ਸੂਹੀ ੩, ਵਾਰ ੨੦ ਸ, ੨, ੨ : ੨	-	੭੯੨
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥	ਆਸਾ ੧, ਵਾਰ ੭ ਸ, ੨, ੨ : ੭	-	੪੬੬
ਨਾਨਕੁ ਕਹੈ ਸੁਣਹੁ ਜਨ ਭਾਈ ਸੁਖ ਸੋਹਿਲੜਾ ਹਰਿ ਧਿਆਵਹੁ ॥	ਸੂਹੀ ੩, ਛੰਤ ੧, ੧ : ੬	-	੭੬੭
ਨਾਨਕੁ ਕਹੈ ਸੁਣਿ ਬਿਨਉ ਸੁਹਾਗਣਿ ਮੂ ਦਸਿ ਡਿਖਾ ਪਿਰੁ ਕੇਹੀਆ ॥	ਜੈਤ ੫, ਛੰਤ ੧, ੨ : ੬	-	੭੦੩
ਨਾਨਕੁ ਕਹੈ ਕਹਾਵੈ ਸੋਇ ॥	ਪ੍ਰਭਾ ੧, ੧੨, ੫ : ੪	-	੧੩੩੧
ਨਾਨਕੁ ਕਹੈ ਮਹਾ ਰਸੁ ਚਾਖਿਆ ॥	ਪ੍ਰਭਾ ੧, ਅਸ ੨, ੮ : ੪	-	੧੩੪੩
ਨਾਨਕੁ ਕਾਇਆ ਪਲਟੁ ਕਰਿ ਮਲਿ ਤਖਤੁ ਬੈਠਾ ਸੈ ਡਾਲੀ ॥	ਰਾਮ ਬਸ, ਵਾਰ, ੩ : ੮	-	੯੬੭
ਨਾਨਕੁ ਗਰੀਬੁ ਕਿਆ ਕਰੈ ਬਿਚਾਰਾ ਹਰਿ ਭਾਵੈ ਤਿਤੁ ਰਾਹਿ ਚਲੀ ॥	ਦੇਵ ੪, ੨, ੨ : ੨	-	੫੨੭
ਨਾਨਕੁ ਗਰੀਬੁ ਢਹਿ ਪਇਆ ਦੁਆਰੈ ਹਰਿ ਮੇਲਿ ਲੈਹੁ ਵਡਿਆਈ ॥	ਸੂਹੀ ੪, ਅਸ ੧, ੬ : ੧	-	੭੫੭
ਨਾਨਕੁ ਗਰੀਬੁ ਬੰਦਾ ਜਨੁ ਤੇਰਾ ॥	ਧਨਾ ੫, ੨੨, ੪ : ੩	-	੬੭੬

ਨਾਮਦੇਉ ਸਭ ਰਹਿਆ ਸਮਾਇ ॥	ਭੈਰ ਨਾਮ, ੧੦, ੨੫ : ੧	-	੧੧੬੬
ਨਾਮਦੇਉ ਗੁਰ ਕੀ ਸਰਣਾਈ ॥	ਭੈਰ ਨਾਮ, ੧੧, ੯ : ੪	-	੧੧੬੭
ਨਾਮਦੇਉ ਤ੍ਰਿਲੋਚਨੁ ਕਬੀਰ ਦਾਸਰੋ ਮੁਕਤਿ ਭਇਓ ਚੰਮਿਆਰੋ ॥	ਗੂਜ ੫, ੧੦, ੨ : ੨	-	੪੯੮
ਨਾਮਦੇਉ ਨਾਰਾਇਨੁ ਪਾਇਆ ॥	ਗੋਂਡ ਨਾਮ, ੪, ੩ : ੧	-	੮੭੪
ਨਾਮਦੇਅ ਪ੍ਰੀਤਿ ਲਗੀ ਹਰਿ ਸੇਤੀ ਲੋਕੁ ਛੀਪਾ ਕਹੈ ਬੁਲਾਇ ॥	ਸੂਹੀ ੪, ੮, ੩ : ੧	-	੭੩੩
ਨਾਮਦੇਇ ਸਿਮਰਨੁ ਕਰਿ ਜਾਨਾਂ ॥	ਬਿਲਾ ਨਾਮ, ੧, ੨ : ੧	-	੮੫੮
ਨਾਮਦੇਵ ਹਰਿ ਜੀਉ ਬਸਹਿ ਸੰਗਿ ॥	ਬਸੰ ੫, ਅਸ ੧, ੮ : ੨	-	੧੧੯੨
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ ॥	ਮਾਰੂ ਰਵਿ, ੧, ੨ : ੧	-	੧੧੦੬
ਨਾਮਦੇਵ ਜਾ ਕੇ ਜੀਅ ਐਸੀ ਤੈਸੋ ਤਾ ਕੈ ਪ੍ਰੇਮ ਪ੍ਰਗਾਸ ॥	ਸਾਰ ਨਾਮ, ੩, ੨ : ੨	-	੧੨੫੩
ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥	ਆਸਾ ੫, ੧੨੨, ੨ : ੨	-	੪੦੧
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥	ਧਨਾ ੩, ੨, ੧ : ੩	-	੬੬੪
ਨਾਮ ਧਨਿ ਮੁਖ ਉਜਲੇ ਹੋਏ ਹਰਿ ਪਾਇਆ ਸਚੁ ਸੋਇ ॥	ਸੋਰ ੩, ੨, ੧ : ੩	-	੬੦੦
ਨਾਮ ਧਨੁ ਜਿਸੁ ਜਨ ਕੈ ਪਾਲੈ ਸੋਈ ਪੂਰਾ ਸਾਹਾ ॥	ਧਨਾ ੫, ੩੭, ੨ : ੧	-	੬੮੦
ਨਾਮ ਧਾਰੀ ਸਰਨਿ ਤੇਰੀ ॥	ਕਲਿ ੫, ੭, ੧ : ੧	-	੧੩੨੨
ਨਾਮ ਧਾਰੀਕ ਉਧਾਰੇ ਭਗਤਹ ਸੰਸਾ ਕਉਨ ॥	ਆਸਾ ੫, ਛੰਤ ੮, ੪ : ੧	-	੪੫੮
ਨਾਮ ਧਾਰੀਕ ਝੂਠੇ ਸਭਿ ਸਾਕ ॥	ਗਉ ੫, ੧੧੨, ੧ : ੨	-	੧੮੮
ਨਾਮ ਧਿਆਏ ਹਰਿ ਹਰਿ ਹਰੇ ॥	ਭੈਰ ੫, ੪੦, ੨ : ੩	-	੧੧੪੭
ਨਾਮਨ ਮਹਿ ਤੇਰੋ ਪ੍ਰਭ ਨਾਮਾ ਗਿਆਨਨ ਮਹਿ ਗਿਆਨੀ ॥	ਗੂਜ ੫, ਅਸ ੧, ੬ : ੧	-	੫੦੭
ਨਾਮ ਨਿਧਾਨ ਤਿਸਹਿ ਪਰਾਪਤਿ ਜਿਸੁ ਸਬਦੁ ਗੁਰੂ ਮਨਿ ਵੂਠਾ ਜੀਉ ॥	ਮਾਝ ੫, ੨੨, ੨ : ੩	-	੧੦੧
ਨਾਮ ਨਿਧਾਨੁ ਨਾਨਕ ਦਾਨੁ ਪਾਵਉ ਕੰਠਿ ਲਾਇ ਉਰਿ ਧਾਰਉ ॥	ਦੇਵ ੫, ੧੯, ੨ : ੨	-	੫੩੨
ਨਾਮ ਨਿਧਾਨੁ ਬਡਭਾਗੀ ਪਾਏ ॥	ਭੈਰ ੫, ੩੩, ੨ : ੪	-	੧੧੪੫
ਨਾਮ ਨਿਰੰਜਨ ਏਕ ਲਿਵ ਲਾਗੀ ਜੀਉ ॥	ਗਉ ੫, ੧੬੮*, ੩ : ੨	-	੨੧੭
ਨਾਮ ਨਿਰੰਜਨ ਮਨ ਮਹਿ ਲਏ ॥	ਭੈਰ ੫, ੪੬, ੧ : ੨	-	੧੧੪੯
ਨਾ ਮਨੀਆਰੁ ਨ ਚੂੜੀਆ ਨਾ ਸੇ ਵੰਗੁੜੀਆਹਾ ॥	ਵਡ ੧, ੧, ੧ : ੭	-	੫੫੮
ਨਾ ਮਨੁ ਚਲੈ ਨ ਪਉਣੁ ਉਡਾਵੈ ॥	ਮਾਰੂ ੧, ਸੋਲਾ ੧੯, ੮ : ੧	-	੧੦੪੦
ਨਾ ਮਨੁ ਭੀਜੈ ਨਾ ਸੁਖੁ ਹੋਇ ॥	ਮਲਾ ੩, ਅਸ ੩, ੬ : ੨	-	੧੨੭੭
ਨਾ ਮਨੁ ਮਰੈ ਨ ਕਾਰਜੁ ਹੋਇ ॥	ਗਉ ੧, ਅਸ ੩, ੧ : ੧	-	੨੨੨
ਨਾ ਮਨੁ ਮਰੈ ਨ ਮਾਇਆ ਮਰੈ ॥	ਪ੍ਰਭਾ ੧, ਅਸ ੧, ੧*: ੧	-	੧੩੪੨
ਨਾਮ ਪਰਸੁ ਜਿਨਿ ਪਾਇਓ ਸਤੁ ਪ੍ਰਗਟਿਓ ਰਵਿ ਲੋਇ ॥	ਸਵ ੨, ਕਲ੍ਯ, ੮ : ੩	-	੧੩੯੨
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ ਕਲਿ ਮਹਿ ਸੁਖੀਏ ਸੇ ਗਨੀ ॥	ਬਸੰ ੫, ੨੧, ੩ : ੧	-	੧੧੯੬
ਨਾਮ ਪ੍ਰੀਤਿ ਲਾਗੀ ਮਨ ਭੀਤਰਿ ਮਾਗਨ ਕਉ ਹਰਿ ਦਾਨ ॥	ਕੇਦਾ ੫, ੩, ੧*: ੨	-	੧੧੧੯
ਨਾਮ ਬਿਹੂਣ ਬਿਖਮਤਾ ਨਾਨਕ ਬਹੰਤਿ ਜੋਨਿ ਬਾਸਰੋ ਰੈਣੀ ॥	ਗਾਥਾ ੫, ੮ : ੨	-	੧੩੬੦
ਨਾਮ ਬਿਹੂਣ ਮੁਕਤਿ ਕਿਉ ਹੋਇ ॥	ਸਾਰ ੪, ਵਾਰ ੧ ਸ, ੧, ੩ : ੪	-	੧੨੩੭
ਨਾਮ ਬਿਹੂਣੀ ਹੋਈ ਖੇਹ ॥	ਰਾਮ ੫, ੨੩, ੩ : ੨	-	੮੯੦
ਨਾਮ ਬਿਹੂਣੀ ਦੁਖਿ ਜਲੈ ਸਬਾਈ ॥	ਆਸਾ ੩, ੪੫, ੨ : ੩	-	੩੬੨
ਨਾਮ ਬਿਹੂਣੇ ਚਲਸਹਿ ਰੋਇ ॥	ਰਾਮ ੫, ੨੪, ੨ : ੪	-	੮੯੦
ਨਾਮ ਬਿਹੂਣੈ ਮਾਥੇ ਛਾਈ ॥	ਆਸਾ ੧, ਅਸ ੨, ੧ : ੪	-	੪੧੨
ਨਾਮ ਬਿਹੂਨ ਸੁਖੀ ਕਿਉ ਸੋਵੈ ॥	ਭੈਰ ੫, ੪੫, ੧ : ੨	-	੧੧੪੮
ਨਾਮ ਬਿਹੂਨ ਸੂਨੇ ਸੇ ਮੁਖਾ ॥	ਗਉ ੫, ੧੩੪, ੧ : ੨	-	੧੯੨
ਨਾਮ ਬਿਹੂਨ ਜੀਵਨ ਕਉਨ ਕਾਮ ॥	ਗਉ ੫, ੧੧੧, ੧*: ੨	-	੧੮੮
ਨਾਮ ਬਿਹੂਨ ਧ੍ਰਿਗੁ ਦੇਹ ਬਿਗਾਨੀ ॥	ਗਉ ੫, ੧੩੪, ੧*: ੨	-	੧੯੨
ਨਾਮ ਬਿਹੂਨੜਿਆ ਸੇ ਮਰਨ੍ਹਿ ਵਿਸੂਰਿ ਵਿਸੂਰਿ ॥	ਆਸਾ ੫, ੧੦੬, ੨ : ੨	-	੩੯੭
ਨਾਮ ਬਿਹੂਨਾ ਤਨੁ ਮਨੁ ਹੀਨਾ ਜਲ ਬਿਨੁ ਮਛੁਲੀ ਜਿਉ ਮਰੈ ॥	ਸਿਰੀ ੫, ਛੰਤ ੩, ੧ : ੪	-	੮੦
ਨਾਮ ਬਿਹੂਨਾ ਮੁਕਤਿ ਨ ਹੋਈ ॥	ਪ੍ਰਭਾ ੧, ਅਸ ੫, ੨ : ੪	-	੧੩੪੪
ਨਾਮ ਬਿਹੂਨੇ ਨਾਨਕਾ ਹੋਤ ਜਾਤ ਸਭੁ ਧੂਰ ॥	ਗਉ ੫, ਬਾਅ, ੪ ਸ: ੨	-	੨੫੧
ਨਾਮ ਬਿਨਾ ਸਦ ਸਦ ਹੀ ਝੂਰੇ ॥	ਭੈਰ ੫, ੧੯, ੪ : ੪	-	੧੧੪੦
ਨਾਮ ਬਿਨਾ ਸਭ ਦੁਨੀਆ ਛਾਰੁ ॥	ਭੈਰ ੫, ੧੦, ੧ : ੨	-	੧੧੩੮

ਨਾਮ ਬਿਨਾ ਨਾਹੀ ਮੁਖਿ ਭਾਗੁ ॥	ਗਉ ੫, ੧੩੪, ੨ : ੧	-	੧੯੨
ਨਾਮ ਬਿਨਾ ਨਿਹਫਲ ਸੰਸਾਰ ॥	ਗਉ ੫, ੧੬੩, ੧ : ੨	-	੧੯੮
ਨਾਮ ਬਿਨਾ ਫਿਰਿ ਆਵਣ ਜਾਣੁ ॥	ਭੈਰ ੫, ਅਸ ੧, ੭ : ੪	-	੧੧੫੬
ਨਾਮ ਬਿਨਾ ਫੋਕਟ ਸਭਿ ਕਰਮਾ ਜਿਉ ਬਾਜੀਗਰੁ ਭਰਮਿ ਭੁਲੈ ॥	ਪ੍ਰਭਾ ੧, ਅਸ ੩, ੧ : ੪	-	੧੩੪੩
ਨਾਮ ਬਿਨਾ ਬਿਰਥੇ ਸਭਿ ਕਾਜ ॥	ਭੈਰ ੫, ੧੯, ੧ : ੪	-	੧੧੪੦
ਨਾਮ ਬਿਨਾ ਭ੍ਰਮਿ ਆਵੈ ਜਾਈ ॥	ਭੈਰ ੫, ਅਸ ੧, ੩ : ੪	-	੧੧੫੬
ਨਾਮ ਬਿਨਾ ਭ੍ਰਮਿ ਜੋਨੀ ਮੂਚਾ ॥	ਭੈਰ ੫, ਅਸ ੧, ੬ : ੪	-	੧੧੫੬
ਨਾਮ ਬਿਨਾ ਮਨਮੁਖ ਗਾਵਾਰਾ ॥	ਭੈਰ ੫, ਅਸ ੧, ੪ : ੪	-	੧੧੫੬
ਨਾਮ ਬਿਨਾ ਮਾਟੀ ਸੰਗਿ ਰਲੀਆ ॥	ਆਸਾ ੫, ੫੫, ੧ : ੨	-	੩੮੫
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥	ਆਸਾ ੪, ੫੬, ੧*: ੨	-	੩੬੬
ਨਾਮ ਬਿਨਾ ਮੈ ਧਰ ਨਹੀ ਕਾਈ ਨਾਮੁ ਰਵਿਆ ਸਭ ਸਾਸ ਗਿਰਾਸਾ ॥	ਆਸਾ ੪, ੫੮, ੧*: ੨	-	੩੬੭
ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੁਕ ਮੁਖਿ ਪਾਈ ॥	ਗੂਜ ੪, ੪, ੩ : ੨	-	੪੯੩
ਨਾਮ ਭਗਤਿ ਮਾਗੁ ਸੰਤ ਤਿਆਗਿ ਸਗਲ ਕਾਮੀ ॥	ਸਾਰ ੫, ੧੩੪, ੧*: ੧	-	੧੨੩੦
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥	ਕਾਨ ੫, ੨, ੩ : ੨	-	੧੨੯੮
ਨਾਮ ਰਸਾਇਣਿ ਇਹੁ ਮਨੁ ਮੋਹੈ ॥	ਮਾਰੂ ੩, ਸੋਲਾ ੬, ੭ : ੨	-	੧੦੪੯
ਨਾਮ ਰਸਾਇਣਿ ਇਹੁ ਮਨੁ ਰਾਤਾ ਅੰਮ੍ਰਿਤੁ ਪੀ ਤ੍ਰਿਪਤਾਈ ॥	ਰਾਮ ੫, ਅਸ ੬, ੮ : ੧	-	੯੧੫
ਨਾਮ ਰਸਿ ਜੋ ਜਨ ਤ੍ਰਿਪਤਾਨੇ ॥	ਗਉ ੫, ਸੁਖ ੧੭, ੬ : ੭	-	੨੮੬
ਨਾਮ ਰੰਗ ਸਹਜ ਰਸ ਮਾਣੇ ਫਿਰਿ ਦੂਖੁ ਨ ਲਾਗਿਓ ॥	ਗਉ ੫, ੧੬੦*, ੪ : ੨	-	੨੧੫
ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥	ਆਸਾ ੫, ੧੩੧, ੧ : ੨	-	੪੦੪
ਨਾਮ ਰੰਗਿ ਸਰਬ ਸੁਖੁ ਹੋਇ ॥	ਗਉ ੫, ਸੁਖ ੧੨, ੫ : ੭	-	੨੭੯
ਨਾਮ ਰੰਗਿ ਜਨ ਰਹੇ ਅਘਾਇ ॥	ਗੋਂਡ ੫, ੫, ੪ : ੩	-	੮੬੩
ਨਾਮ ਰੰਗਿ ਭਗਤ ਭਏ ਲਾਲ ॥	ਗੋਂਡ ੫, ੫, ੪ : ੧	-	੮੬੩
ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ ॥	ਵਡ ੧, ਅਲਾ ੫, ੩ : ੬	-	੫੮੨
ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥	ਸਿਰੀ ੧, ਪਹ ੧, ੧ : ੪	-	੭੪
ਨਾਮ ਰਤਨ ਕੋ ਕੋ ਬਿਉਹਾਰੀ ॥	ਗਉ ੫, ੮੫, ੧*: ੧	-	੧੮੧
ਨਾਮ ਰਤਨੁ ਸਭ ਜਗ ਮਹਿ ਲੋਇ ॥	ਗਉ ੩, ਅਸ ੭, ੫ : ੪	-	੨੩੨
ਨਾਮ ਰਤਨੁ ਸਾਚੀ ਵਡਿਆਈ ॥	ਮਾਰੂ ੧, ਸੋਲਾ ੫, ੭ : ੨	-	੧੦੨੪
ਨਾਮ ਰਤਨੁ ਸੁਨਿ ਜਪਿ ਜਪਿ ਜੀਵਾ ਹਰਿ ਨਾਨਕ ਕੰਠ ਮਝਾਰੇ ॥	ਟੋਡੀ ੫, ੩੦, ੨ : ੨	-	੭੧੮
ਨਾਮ ਰਤਨੁ ਗੁਣਾ ਹਰਿ ਬਣਜੇ ਲਾਦਿ ਵਖਰੁ ਲੈ ਚਾਲਿਓ ॥	ਮਾਰੂ ੫, ੫, ੧ : ੨	-	੧੦੦੦
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥	ਗਉ ੫, ਸੁਖ ੧੭, ੬ : ੩	-	੨੮੬
ਨਾਮ ਰਤਨੁ ਜਿਨਿ ਪਾਇਆ ਦਾਨੁ ॥	ਰਾਮ ੫, ੨੮, ੩ : ੧	-	੮੯੧
ਨਾਮ ਰਤਨੁ ਤੇਰਾ ਹੈ ਪਿਆਰੇ ॥	ਮਾਰੂ ੫, ਸੋਲਾ ੧੩, ੧੨ : ੧	-	੧੦੮੫
ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ ॥	ਸਲੋ ੩, ੧੪ : ੪	-	੧੪੧੪
ਨਾਮ ਰਤਨੁ ਪਾਇਓ ਜਨ ਨਾਨਕ ਨਾਮ ਬਿਹੂਨ ਚਲੇ ਸਭਿ ਮੂਠੇ ॥	ਟੋਡੀ ੫, ੨੭, ੨ : ੨	-	੭੧੭
ਨਾਮ ਰਤੁ ਸੋ ਭਗਤੁ ਪਰਵਾਨੁ ॥	ਗਉ ੫, ੧੧੮, ੨ : ੨	-	੧੮੯
ਨਾਮ ਰਾਸਿ ਸਾਧ ਸੰਗਿ ਖਾਟੀ ॥	ਗਉ ੫, ੧੪੩, ੪ : ੧	-	੧੯੪
ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥	ਬਿਹਾ ੫, ੩, ੨ : ੪	-	੫੪੩
ਨਾ ਮਰਿ ਜੰਮੈ ਨ ਜੂਨੀ ਪਾਵੈ ॥	ਮਾਰੂ ੩, ਸੋਲਾ ੧੧, ੧੩ : ੨	-	੧੦੫੫
ਨਾਮ ਵਖਰੁ ਧਨੁ ਸੰਚਿਆ ਨਾਨਕ ਸਚੀ ਰਾਸਿ ॥	ਜੈਤ ੫, ਵਾਰ ੨੦ ਸ, ੫, ੨ : ੨	-	੭੧੦
ਨਾਮ ਵਡਾਈ ਜਨੁ ਸੋਭਾ ਪਾਏ ॥	ਗਉ ੫, ੧੧੮, ੧*: ੧	-	੧੮੯
ਨਾਮ ਵਡਾਈ ਤੁਧੁ ਭਾਣੈ ਦੀਉ ॥	ਗਉ ੧, ਅਸ ੧੨, ੭ : ੩	-	੨੨੬
ਨਾਮ ਵਿਹੂਣ ਗਰਭ ਗਲਿ ਜਾਇ ॥	ਆਸਾ ੩, ੪੫, ੨ : ੧	-	੩੬੨
ਨਾਮ ਵਿਹੂਣਾ ਕਥਿ ਕਥਿ ਲੂਝੈ ॥	ਮਾਰੂ ੩, ਸੋਲਾ ੧, ੧੩ : ੨	-	੧੦੪੪
ਨਾਮ ਵਿਹੂਣਾ ਮੁਕਤਿ ਕਿਵ ਹੋਈ ॥	ਰਾਮ ੧, ਓਅੰ, ੧੫ : ੮	-	੯੩੧
ਨਾਮ ਵਿਹੂਣੇ ਊਣੇ ਝੂਣੇ ਨਾ ਗੁਰਿ ਸਬਦੁ ਸੁਣਾਇਆ ॥	ਸੂਹੀ ੧, ਛੰਤ ੫, ੭ : ੫	-	੭੬੭
ਨਾਮ ਵਿਹੂਣੇ ਆਦਮੀ ਧ੍ਰਿਗੁ ਜੀਵਣ ਕਰਮ ਕਰੇਹਿ ॥	ਗੂਜ ੧, ੧, ੩ : ੨	-	੪੮੯
ਨਾਮ ਵਿਹੂਣੇ ਕਿਆ ਗਣੀ ਜਿਸੁ ਹਰਿ ਗੁਰ ਦਰਸੁ ਨ ਹੋਇ ॥	ਸਿਰੀ ੧, ਅਸ ੧੫, ੬ : ੩	-	੬੩

ਨਾਮੁ ਸਲਾਹਨਿ ਨਾਮੁ ਮੰਨਿ ਅਸਥਿਰੁ ਜਗਿ ਸੋਈ ॥	ਸਾਰ ੪, ਵਾਰ, ੨੫ : ੧	-	੧੨੪੭
ਨਾਮੁ ਸਲਾਹਨਿ ਭਾਉ ਕਰਿ ਨਿਜ ਮਹਲੀ ਵਾਸਾ ॥	ਸਾਰ ੪, ਵਾਰ, ੨੬ : ੧	-	੧੨੪੭
ਨਾਮੁ ਸਲਾਹਿ ਸਦਾ ਸੁਖੁ ਪਾਇਆ ਨਿਜ ਘਰਿ ਵਾਸਾ ਪਾਇਦਾ ॥	ਮਾਰੂ ੩, ਸੋਲਾ ੨੦, ੧੦ : ੩	-	੧੦੬੪
ਨਾਮੁ ਸਲਾਹੇ ਸਚੇ ਭਾਵੈ ॥	ਮਾਝ ੪, ਅਸ ੩੪, ੬ : ੨	-	੧੩੦
ਨਾਮੁ ਸਲਾਹੇ ਸਦਾ ਸਦਾ ਨਾਮੇ ਮਹਲੁ ਪਾਈ ॥	ਆਸਾ ੩, ਅਸ ੨੯, ੪ : ੨	-	੪੨੬
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਤਿਗੁਰੂ ਸਤਿਗੁਰੂ ਸਤਿਗੁਰ ਗੁਬਿੰਦ ਜੀਉ ॥	ਸਵ ੪, ਗਯੰ, ੯ : ੫	-	੧੪੦੩
ਨਾਮੁ ਸਾਰੁ ਹੀਏ ਧਾਰੁ ਤਜੁ ਬਿਕਾਰੁ ਮਨ ਗਯੰਦ ਸਿਰੀ ਗੁਰੂ ਸਿਰੀ ਗੁਰੂ ਸਿਰੀ ਗੁਰੂ ਸਤਿ ਜੀਉ ॥	ਸਵ ੪, ਗਯੰ, ੧੦ : ੫	-	੧੪੦੩
ਨਾਮੁ ਸਾਲਾਹੀ ਰੰਗ ਸਿਉ ਗੁਰ ਕੈ ਸਬਦਿ ਸੰਤੋਖੁ ॥	ਸਿਰੀ ੧, ਅਸ ੧੩, ੨ : ੧	-	੬੧
ਨਾਮੁ ਸਿਮਰਿ ਚਿੰਤਾ ਸਭ ਜਾਹਿ ॥	ਗਉ ੫, ੧੩੦, ੧ : ੨	-	੧੯੨
ਨਾਮੁ ਸਿਰੋਮਣਿ ਸਰਬ ਮੈ ਭਗਤ ਰਹੇ ਲਿਵ ਧਾਰਿ ॥	ਸਵ ੩, ਕਲੂ, ੬ : ੩	-	੧੩੯੩
ਨਾਮੁ ਸੁਆਮੀ ਕਾ ਨਾਨਕ ਟੇਕ ॥	ਗਉ ੫, ੧੫੬, ੪ : ੨	-	੧੯੭
ਨਾਮੁ ਸੁਆਮੀ ਮਨਹਿ ਮੰਤ ॥	ਕਲਿ ੫, ੭, ੨ : ੨	-	੧੩੨੨
ਨਾਮੁ ਸੁਣਤ ਜਮੁ ਦੂਰਹੁ ਭਾਗੈ ॥	ਭੈਰ ੫ ੪੯, ੧ : ੨	-	੧੧੫੦
ਨਾਮੁ ਸੁਣੀਐ ਨਾਮੁ ਮੰਨੀਐ ਨਾਮੇ ਵਡਿਆਈ ॥	ਆਸਾ ੩, ਅਸ ੨੯, ੪ : ੧	-	੪੨੬
ਨਾਮੁ ਸੁਣੀ ਨਾਮੋ ਮਨਿ ਭਾਵੈ ॥	ਆਸਾ ੫, ੫੮, ੧ : ੧	-	੩੯੭
ਨਾਮੁ ਸੁਣੇ ਨਾਮੁ ਸੰਗ੍ਰਹੈ ਨਾਮੇ ਲਿਵ ਲਾਵਉ ॥	ਗਉ ੪, ਵਾਰ ੧ ਸ, ੫, ੨ : ੩	-	੩੧੮
ਨਾਮੁ ਸੁਣੈ ਨਾਮੋ ਮਨਿ ਭਾਵੈ ਨਾਮੇ ਹੀ ਤ੍ਰਿਪਤਾਵੈਗੋ ॥	ਕਾਨ ੪, ਅਸ ੧, ੪ : ੨	-	੧੩੦੮
ਨਾਮੁ ਸੁਨਤ ਜਨੁ ਬਿਛੂਅ ਡਸਾਨਾ ॥	ਰਾਮ ੫, ੩੨, ੨ : ੪	-	੮੯੩
ਨਾਮੁ ਸੁਨਤ ਦਰਦ ਦੁਖ ਲਥਾ ॥	ਗਉ ੫, ਸੁਖ ੨, ੮ : ੪	-	੨੬੫
ਨਾਮੁ ਹਮਾਰੀ ਸਾਚੀ ਰਾਸਿ ॥	ਭੈਰ ੫, ੨੫, ੩ : ੪	-	੧੧੪੨
ਨਾਮੁ ਹਮਾਰੇ ਜੀਅ ਕੀ ਰਾਸਿ ॥	ਗੋਂਡ ੫, ੪, ੨ : ੧	-	੮੬੩
ਨਾਮੁ ਹਮਾਰੈ ਅੰਤਰਜਾਮੀ ॥	ਭੈਰ ੫, ੩੦, ੧ : ੧	-	੧੧੪੪
ਨਾਮੁ ਹਮਾਰੈ ਆਵੈ ਕਾਮੀ ॥	ਭੈਰ ੫, ੩੦, ੧ : ੨	-	੧੧੪੪
ਨਾਮੁ ਹਮਾਰੈ ਸਉਣ ਸੰਜੋਗ ॥	ਭੈਰ ੫, ੩੫, ੩ : ੧	-	੧੧੪੫
ਨਾਮੁ ਹਮਾਰੈ ਸਗਲ ਆਚਾਰ ॥	ਭੈਰ ੫, ੩੫, ੩ : ੩	-	੧੧੪੫
ਨਾਮੁ ਹਮਾਰੈ ਗੁਰ ਕੀ ਸੇਵ ॥	ਭੈਰ ੫, ੩੫, ੧ : ੪	-	੧੧੪੫
ਨਾਮੁ ਹਮਾਰੈ ਤ੍ਰਿਪਤਿ ਸੁਭੋਗ ॥	ਭੈਰ ੫, ੩੫, ੩ : ੨	-	੧੧੪੫
ਨਾਮੁ ਹਮਾਰੈ ਨਿਹਚਲ ਧਨੀ ॥	ਭੈਰ ੫, ੩੦, ੨ : ੧	-	੧੧੪੪
ਨਾਮੁ ਹਮਾਰੈ ਨਿਰਮਲ ਬਿਉਹਾਰ ॥	ਭੈਰ ੫, ੩੫, ੩ : ੪	-	੧੧੪੫
ਨਾਮੁ ਹਮਾਰੈ ਪੂਜਾ ਦੇਵ ॥	ਭੈਰ ੫, ੩੫, ੧ : ੩	-	੧੧੪੫
ਨਾਮੁ ਹਮਾਰੈ ਪੂਰਨ ਦਾਨੁ ॥	ਭੈਰ ੫, ੩੫, ੨ : ੨	-	੧੧੪੫
ਨਾਮੁ ਹਮਾਰੈ ਪੂਰਾ ਸਾਹੁ ॥	ਭੈਰ ੫, ੩੦, ੨ : ੩	-	੧੧੪੪
ਨਾਮੁ ਹਮਾਰੈ ਪੂਰੇ ਕਾਜ ॥	ਭੈਰ ੫, ੩੫, ੧ : ੨	-	੧੧੪੫
ਨਾਮੁ ਹਮਾਰੈ ਬੇਦ ਅਰੁ ਨਾਦ ॥	ਭੈਰ ੫, ੩੫, ੧ : ੧	-	੧੧੪੫
ਨਾਮੁ ਹਮਾਰੈ ਬੇਪਰਵਾਹੁ ॥	ਭੈਰ ੫, ੩੦, ੨ : ੪	-	੧੧੪੪
ਨਾਮੁ ਹਮਾਰੈ ਭੋਜਨ ਭਾਉ ॥	ਭੈਰ ੫, ੩੦, ੩ : ੧	-	੧੧੪੪
ਨਾਮੁ ਹਮਾਰੈ ਮਜਨ ਇਸਨਾਨੁ ॥	ਭੈਰ ੫, ੩੫, ੨ : ੧	-	੧੧੪੫
ਨਾਮੁ ਹਮਾਰੈ ਮਨ ਕਾ ਸੁਆਉ ॥	ਭੈਰ ੫, ੩੦, ੩ : ੨	-	੧੧੪੪
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥	ਬਿਲਾ ੫, ੪੩, ੧*: ੧	-	੮੧੧
ਨਾਮੁ ਖਸਮ ਕਾ ਚਿਤਿ ਨ ਕੀਆ ਕਪਟੀ ਕਪਟੁ ਕਮਾਣਾ ॥	ਧਨਾ ੧, ੨, ੪ : ੧	-	੬੬੦
ਨਾਮੁ ਖਜਾਨਾ ਗੁਰ ਤੇ ਪਾਇਆ ਤ੍ਰਿਪਤਿ ਰਹੇ ਆਘਾਈ ॥	ਰਾਮ ੩, ਅਸ ੫, ੧ : ੧	-	੯੧੧
ਨਾਮੁ ਖੇਤੀ ਬੀਜਹੁ ਭਾਈ ਮੀਤ ॥	ਆਸਾ ੫, ਅਸ ੧, ੩ : ੧	-	੪੩੦
ਨਾਮੁ ਗੁਰਿ ਦੀਓ ਹੈ ਅਪੁਨੈ ਜਾ ਕੈ ਮਸਤਕਿ ਕਰਮਾ ॥	ਧਨਾ ੫, ੩੭, ੧ : ੧	-	੬੮੦
ਨਾਮੁ ਚਿਤਵੈ ਨਾਮੋ ਪੜੈ ਨਾਮਿ ਰਹੈ ਲਿਵ ਲਾਇ ॥	ਕਾਨ ੪, ਵਾਰ ੧੧ ਸ, ੪, ੨ : ੨	-	੧੩੧੭
ਨਾਮੁ ਜਪਹੁ ਤਉ ਕਟੀਅਹਿ ਫਾਸਾ ॥	ਗਉ ੫, ਬਾਅ, ੩੮ : ੪	-	੨੫੮

ਨਾਮੁ ਜਪਹੁ ਨਾਮੇ ਸੁਖੁ ਪਾਵਹੁ ਨਾਮੁ ਰਖਹੁ ਗੁਰਮਤਿ ਮਨਿ ਚੀਤਾ ॥	ਆਸਾ ੪, ੬੦, ੧*: ੨	-	੩੬੭
ਨਾਮੁ ਜਪਹੁ ਨਾਮੇ ਗਤਿ ਪਾਵਹੁ ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥	ਬਿਲਾ ੪, ਅਸ ੨, ੭ : ੧	-	੮੩੪
ਨਾਮੁ ਜਪਹੁ ਨਾਮੋ ਆਰਾਧਹੁ ਗੁਰ ਪੂਰੇ ਕੀ ਸਰਨਾਈ ॥	ਸੋਰ ੫, ੮੯, ੧*: ੨	-	੬੩੦
ਨਾਮੁ ਜਪਹੁ ਮੇਰੇ ਸਾਜਨ ਸੈਨਾ ॥	ਆਸਾ ੪, ੫੬, ੧*: ੧	-	੩੬੬
ਨਾਮੁ ਜਪਹੁ ਮੇਰੇ ਗੁਰਸਿਖ ਮੀਤਾ ॥	ਆਸਾ ੪, ੬੦, ੧*: ੧	-	੩੬੭
ਨਾਮੁ ਜਪਤ ਉਹੁ ਚਹੁ ਕੁੰਟ ਮਾਨੈ ॥	ਆਸਾ ੫, ੬੩, ੧ : ੨	-	੩੮੬
ਨਾਮੁ ਜਪਤ ਉਗ੍ਰਸੈਣਿ ਗਤਿ ਪਾਈ ਤੋੜਿ ਬੰਧਨ ਮੁਕਤਿ ਕਰੇ ॥	ਮਾਰੂ ੪, ੧, ੩ : ੩	-	੯੯੫
ਨਾਮੁ ਜਪਤ ਅਗਨਤ ਅਨੇਕੈ ॥	ਗਉ ੫, ਸੁਖ ੧, ੧ : ੪	-	੨੬੨
ਨਾਮੁ ਜਪਤ ਸਭੁ ਮਿਟਿਓ ਅੰਦੇਸਾ ॥	ਗਉ ੫, ੧੪੨, ੧*: ੨	-	੧੯੪
ਨਾਮੁ ਜਪਤ ਸਰਬ ਸੁਖੁ ਪਾਈਐ ॥	ਮਾਝ ੫, ੩੫, ੩ : ੧	-	੧੦੪
ਨਾਮੁ ਜਪਤ ਸੁਖ ਸਹਜ ਸਾਰ ॥	ਬਸੰ ੫, ੪, ੨ : ੨	-	੧੧੮੧
ਨਾਮੁ ਜਪਤ ਸੋਊ ਜਨੁ ਉਧਰੈ ਜਿਸਹਿ ਉਧਾਰਹੁ ਆਪ ॥	ਕਾਨ ੫, ੪੪, ੨ : ੧	-	੧੩੦੬
ਨਾਮੁ ਜਪਤ ਹਰਿ ਚਰਣ ਨਿਵਾਸੁ ॥	ਭੈਰ ੫, ੪੯, ੧ : ੪	-	੧੧੫੦
ਨਾਮੁ ਜਪਤ ਹੋਆ ਪਰਗਾਸੁ ॥	ਪ੍ਰਭਾ ੫, ੧੧, ੩ : ੧	-	੧੩੪੦
ਨਾਮੁ ਜਪਤ ਹੋਵਤ ਉਧਾਰ ॥	ਬਸੰ ੫, ੪, ੨ : ੧	-	੧੧੮੧
ਨਾਮੁ ਜਪਤ ਹੋਵਤ ਨਿਹਾਲ ॥	ਬਸੰ ੫, ੪, ੧ : ੪	-	੧੧੮੧
ਨਾਮੁ ਜਪਤ ਕੋਟਿ ਸੂਰ ਉਜਾਰਾ ਬਿਨਸੈ ਭਰਮੁ ਅੰਧੇਰਾ ॥	ਜੈਤ ੫, ੪, ੧ : ੨	-	੭੦੦
ਨਾਮੁ ਜਪਤ ਗੋਬਿੰਦ ਨਹ ਅਲਸਾਈਐ ॥	ਆਸਾ ੫, ਛੰਤ ੬, ੧ : ੧	-	੪੫੬
ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥	ਬਿਲਾ ੫, ੫੪, ੧ : ੨	-	੮੧੪
ਨਾਮੁ ਜਪਤ ਤਹ ਪਾਰਿ ਪਰਾਹੀ ॥	ਗਉ ੫, ਸੁਖ ੨, ੩ : ੨	-	੨੬੪
ਨਾਮੁ ਜਪਤ ਤਾ ਕੀ ਗਤਿ ਹੋਇ ॥	ਗਉ ੫, ਸੁਖ ੧੬, ੭ : ੪	-	੨੮੪
ਨਾਮੁ ਜਪਤ ਤ੍ਰਿਸਨਾ ਸਭ ਬੁਝੀ ਹੈ ਨਾਨਕ ਤ੍ਰਿਪਤਿ ਅਘਾਈ ॥	ਧਨਾ ੫, ੧੦, ੪ : ੨	-	੬੭੩
ਨਾਮੁ ਜਪਤ ਨਾਨਕ ਜੀਵੈ ਸੀਤਲੁ ਮਨੁ ਸੀਨਾ ਰਾਮ ॥	ਬਿਲਾ ੫, ਛੰਤ ੫, ੨ : ੪	-	੮੪੮
ਨਾਮੁ ਜਪਤ ਨਾਮੁ ਰਿਦੇ ਬੀਚਾਰੇ ॥	ਗਉ ੫, ੧੧੧*, ੪ : ੨	-	੨੦੨
ਨਾਮੁ ਜਪਤ ਨਾਮੇ ਸੁਖੁ ਪਾਵੈ ਹਰਿ ਨਾਮੇ ਨਾਮਿ ਸਮਾਵੈ ॥	ਰਾਮ ੪, ੧, ੧ : ੨	-	੮੮੦
ਨਾਮੁ ਜਪਤ ਪਤਿ ਸੋਭਾ ਹੋਇ ॥	ਬਸੰ ੫, ੪, ੨ : ੩	-	੧੧੮੧
ਨਾਮੁ ਜਪਤ ਪਰਮ ਸੁਖੁ ਪਾਈਐ ਆਵਾ ਗਉਣੁ ਮਿਟੈ ਮੇਰੇ ਮੀਤ ॥	ਰਾਮ ੫, ੫੭, ੧*: ੨	-	੯੦੧
ਨਾਮੁ ਜਪਤ ਪਾਵਹਿ ਬਿਸ੍ਰਾਮੁ ॥	ਗਉ ੫, ਸੁਖ ੧੪, ੭ : ੯	-	੨੮੨
ਨਾਮੁ ਜਪਤ ਪਾਵੈ ਬਿਸ੍ਰਾਮ ॥	ਗਉ ੫, ਸੁਖ ੨, ੩ : ੬	-	੨੬੪
ਨਾਮੁ ਜਪਤ ਪ੍ਰਭ ਸਿਉ ਮਨ ਮਾਨੇ ॥	ਗਉ ੫, ੧੧੧*, ੩ : ੩	-	੨੦੨
ਨਾਮੁ ਜਪਤ ਬਿਘਨੁ ਨਾਹੀ ਕੋਇ ॥	ਬਸੰ ੫, ੪, ੨ : ੪	-	੧੧੮੧
ਨਾਮੁ ਜਪਤ ਮਹਾ ਸੁਖੁ ਪਾਇਓ ਚਿੰਤਾ ਰੋਗੁ ਬਿਦਾਰਿਓ ॥	ਦੇਵ ੫, ੬, ੧ : ੨	-	੫੨੯
ਨਾਮੁ ਜਪਤ ਮਨਿ ਹੋਵਤ ਸੂਖ ॥	ਗਉ ੫, ੭੯, ੨ : ੪	-	੧੭੯
ਨਾਮੁ ਜਪਤ ਮਨਿ ਹੋਵਤ ਸੂਖ ॥	ਗਉ ੫, ਸੁਖ ੨੨, ੭ : ੬	-	੨੯੩
ਨਾਮੁ ਜਪਤ ਮਨਿ ਭਏ ਅਨੰਦ ॥	ਗਉ ੫, ੧੧੦*, ੧ : ੩	-	੨੦੧
ਨਾਮੁ ਜਪਤ ਮਨੁ ਤਨੁ ਸਭੁ ਹਰਿਆ ॥	ਆਸਾ ੫, ੯੮, ੧ : ੧	-	੩੯੫
ਨਾਮੁ ਜਪਤ ਮਨੁ ਤਨੁ ਹਰੀਆਵਲੁ ਪ੍ਰਭ ਨਾਨਕ ਨਦਰਿ ਨਿਹਾਰੇ ਜੀਉ ॥	ਮਾਝ ੫, ੩੬, ੪ : ੩	-	੧੦੫
ਨਾਮੁ ਜਪਤ ਮਨੁ ਨਿਰਮਲ ਹੋਵੈ ਸੂਖੇ ਸੂਖਿ ਗੁਦਾਰਨਾ ॥	ਰਾਮ ੫, ਅਸ ੫, ੪ : ੧	-	੯੧੫
ਨਾਮੁ ਜਪਤ ਮਿਟਹਿ ਪਾਪ ਕੋਟਿ ॥	ਗੋਂਡ ੫, ੪, ੧ : ੪	-	੮੬੩
ਨਾਮੁ ਜਪਤ ਮੇਰੋ ਭਾਈ ਮੀਤ ॥	ਭੈਰ ੫, ੩੫, ੨ : ੪	-	੧੧੪੫
ਨਾਮੁ ਜਪਿਓ ਹਰਿ ਨਾਮ ਰੰਗਿ ॥	ਬਸੰ ੫, ੧੦, ੧ : ੪	-	੧੧੮੨
ਨਾਮੁ ਜਪੀ ਤੈ ਨਾਮੁ ਧਿਆਈ ਮਹਲੁ ਪਾਇ ਗੁਣ ਗਾਹਾ ਹੇ ॥	ਮਾਰੂ ੩, ਸੋਲਾ ੧੦, ੧੧ : ੩	-	੧੦੫੪
ਨਾਮੁ ਜਪੀ ਨਾਮਿ ਸਹਜਿ ਸਮਾਵਾ ਨਾਮੁ ਨਾਨਕ ਮਿਲੈ ਉਚਾਰਣਾ ॥	ਮਾਰੂ ੫, ਸੋਲਾ ੬, ੧੬ : ੩	-	੧੦੭੭
ਨਾਮੁ ਜਪੀ ਨਾਮੋ ਸੁਖ ਸਾਰੁ ॥	ਆਸਾ ੪, ੫੬, ੧ : ੨	-	੩੬੬
ਨਾਮੁ ਜਪੇ ਜਪਿ ਜੀਵਣਾ ਗੁਰਿ ਮੰਤ੍ਰੁ ਦ੍ਰਿੜਾਇਆ ॥	ਆਸਾ ੫, ੧੧੫, ੧ : ੨	-	੩੯੯
ਨਾਮੁ ਜਪੇ ਨਾਮੋ ਆਰਾਧੇ ਤਿਸੁ ਜਨ ਕਉ ਕਰਹੁ ਸਭਿ ਨਮਸਕਾਰੁ ॥	ਰਾਮ ੩, ਵਾਰ ੯ ਸ, ੩, ੨ : ੭	-	੯੫੦
ਨਾਮੁ ਜਪੇ ਨਾਮੋ ਆਰਾਧੇ ਨਾਮੇ ਸੁਖਿ ਸਮਾਵੈ ॥	ਮਾਝ ੧, ਵਾਰ ੪ ਸ, ੧, ੨ : ੬	-	੧੩੯

ਨਾਮੁ ਜਪੈ ਨਾਨਕ ਮਨਿ ਪ੍ਰੀਤਿ ॥	ਗਉ ੫, ਸੁਖ ੧੨, ੮ : ੧੦	੨੭੯
ਨਾਮੁ ਜਪੈ ਨਾਨਕੁ ਦਾਸੁ ਤੁਮਰੋ ਉਧਰਸਿ ਆਖੀ ਫੋਰ ॥	ਗੂਜ ੫, ੨੦, ੨ : ੨	੫੦੦
ਨਾਮੁ ਜਪੈ ਭਉ ਭੋਜਨੁ ਖਾਇ ॥	ਧਨਾ ੧, ਅਸ ੨, ੫ : ੩	੬੮੬
ਨਾਮੁ ਜਾਤਿ ਨਾਮੁ ਮੇਰੀ ਪਤਿ ਹੈ ਨਾਮੁ ਮੇਰੈ ਪਰਵਾਰੈ ॥	ਟੋਡੀ ੫, ੭, ੧ : ੧	੭੧੩
ਨਾਮੁ ਜਿਨ ਕੈ ਮਨਿ ਵਸਿਆ ਵਾਜੇ ਸਬਦ ਘਨੇਰੇ ॥	ਰਾਮ ੩, ਅਨੰ, ੩ : ੪	੯੧੭
ਨਾਮੁ ਤਿਆਗਿ ਕਰੇ ਅਨ ਕਾਜ ॥	ਗਉ ੫, ਅਸ ੧੦, ੪ : ੧	੨੪੦
ਨਾਮੁ ਤੇਰਾ ਅੰਭੁਲਾ ਨਾਮੁ ਤੇਰੋ ਚੰਦਨੋ ਘਸਿ ਜਪੇ ਨਾਮੁ ਲੇ ਤੁਝਹਿ ਕਉ ਚਾਰੇ ॥	ਧਨਾ ਰਵਿ, ੩, ੧ : ੨	੬੯੪
ਨਾਮੁ ਤੇਰਾ ਆਧਾਰੁ ਮੇਰਾ ਜਿਉ ਫੂਲੁ ਜਈ ਹੈ ਨਾਰਿ ॥	ਗਉ ਕਬ, ਅਸ ੬੯, ੨ : ੧	੩੩੮
ਨਾਮੁ ਤੇਰਾ ਸਦਾ ਸਾਚਾ ਸੋਇ ਮੈ ਮਨਿ ਭਾਣਾ ॥	ਵਡ ੧, ਛੰਤ ੨, ੨ : ੭	੫੬੬
ਨਾਮੁ ਤੇਰਾ ਸਭੁ ਕੋਈ ਲੇਤੁ ਹੈ ਜੇਤੀ ਆਵਣ ਜਾਣੀ ॥	ਆਸਾ ੩, ਅਸ ੨੩, ੫ : ੧	੪੨੩
ਨਾਮੁ ਤੇਰਾ ਸੁਖੁ ਨਾਨਕੁ ਮਾਗੈ ਸਾਹਿਬ ਤੁਠੈ ਪਾਵਾ ॥	ਸੂਹੀ ੫, ੪੮, ੪ : ੨	੭੪੭
ਨਾਮੁ ਤੇਰਾ ਹੈ ਸਾਚਾ ਸਦਾ ਮੈ ਮਨਿ ਭਾਣਾ ॥	ਵਡ ੧, ਛੰਤ ੨, ੨ : ੧	੫੬੬
ਨਾਮੁ ਤੇਰਾ ਜਨ ਕੈ ਭੰਡਾਰਿ ॥	ਪ੍ਰਭਾ ੫, ੨, ੧ : ੩	੧੩੩੭
ਨਾਮੁ ਤੇਰਾ ਜਪਿ ਜੀਵੈ ਨਾਨਕੁ ਓਤਿ ਪੋਤਿ ਮੇਰੈ ਸੰਗਿ ਸਹਾਇ ॥	ਆਸਾ ੫, ੯, ੪ : ੨	੩੭੩
ਨਾਮੁ ਤੇਰਾ ਜਪੀ ਦਿਨੁ ਰਾਤਿ ॥	ਸੂਹੀ ੫, ੧੪, ੪ : ੨	੭੪੦
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥	ਧਨਾ ਰਵਿ, ੩, ੨ : ੧	੬੯੪
ਨਾਮੁ ਤੇਰਾ ਮਨ ਤਨ ਆਧਾਰੀ ॥	ਵਡ ੫, ੮, ੩ : ੧	੫੬੪
ਨਾਮੁ ਤੇਰੋ ਆਸਨੋ ਨਾਮੁ ਤੇਰੋ ਉਰਸਾ ਨਾਮੁ ਤੇਰਾ ਕੇਸਰੋ ਲੇ ਛਿਟਕਾਰੇ ॥	ਧਨਾ ਰਵਿ, ੩, ੧ : ੧	੬੯੪
ਨਾਮੁ ਤੇਰੋ ਆਰਤੀ ਮਜਨੁ ਮੁਰਾਰੇ ॥	ਧਨਾ ਰਵਿ, ੩, ੧*: ੧	੬੯੪
ਨਾਮੁ ਤੇਰੋ ਤਾਗਾ ਨਾਮੁ ਫੂਲ ਮਾਲਾ ਭਾਰ ਅਠਾਰਹ ਸਗਲ ਜੁਠਾਰੇ ॥	ਧਨਾ ਰਵਿ, ੩, ੩ : ੧	੬੯੪
ਨਾਮੁ ਦਾਨੁ ਇਸਨਾਨੁ ਦਿੜਾਇਆ ॥	ਸਿਰੀ ੫, ਅਸ ੨੯, ੧੧ : ੨	੭੪
ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥	ਮਾਰੂ ੫, ਵਾਰ, ੨੦ : ੭	੧੧੦੧
ਨਾਮੁ ਦਾਨੁ ਇਸਨਾਨੁ ਦ੍ਰਿੜੁ ਹਰਿ ਭਗਤਿ ਸੁ ਜਾਗੇ ॥	ਆਸਾ ੧, ਅਸ ੧੪, ੭ : ੨	੪੧੯
ਨਾਮੁ ਦਾਨੁ ਇਸਨਾਨੁ ਨ ਮਨਮੁਖਿ ਤਿਤੁ ਤਨਿ ਧੂੜਿ ਧੁਮਾਈ ॥	ਸੋਰ ੧, ੩, ੧ : ੪	੫੯੬
ਨਾਮੁ ਦਾਨੁ ਦੀਜੈ ਨਾਨਕ ਕਉ ਤਿਸੁ ਪ੍ਰਭ ਅਗਮ ਅਗਾਧੇ ਜੀਉ ॥	ਮਾਝ ੫, ੨੭, ੪ : ੩	੧੦੨
ਨਾਮੁ ਦਾਨੁ ਦੇਇ ਜਨ ਅਪਨੇ ਦੂਖ ਦਰਦਾ ਕਾ ਹੰਤਾ ॥	ਸੋਰ ੫, ਅਸ ੧, ੧*: ੨	੬੩੯
ਨਾਮੁ ਦੀਜੈ ਦਾਨੁ ਕੀਜੈ ਬਿਸਰੁ ਨਾਹੀ ਇਕ ਖਿਨੋ ॥	ਸੂਹੀ ੫, ਛੰਤ ੧੦, ੪ : ੩	੭੮੪
ਨਾਮੁ ਦੁਰਾਇ ਚਲੈ ਸੋ ਚੋਰੁ ॥	ਬਸੰ ੧, ਅਸ ੧, ੩ : ੪	੧੧੮੭
ਨਾਮੁ ਦੇਹਿ ਮਾਗੈ ਦਾਸੁ ਤੇਰਾ ॥	ਮਾਰੂ ੫, ੧੯, ੪ : ੧੧	੧੦੦੫
ਨਾਮੁ ਦ੍ਰਿੜਾਇਆ ਸਾਧ ਕ੍ਰਿਪਾਲ ॥	ਆਸਾ ੫, ੭੮, ੨ : ੧	੩੮੯
ਨਾਮੁ ਦ੍ਰਿੜਾਇ ਮੂੰ ਹਾਂ ॥	ਆਸਾ ੫, ੧੬੧, ੨ : ੨	੪੧੦
ਨਾਮੁ ਦ੍ਰਿੜਾਵੈ ਨਾਮੁ ਜਪਾਵੈ ਤਾ ਕਾ ਜੁਗ ਮਹਿ ਧਰਮਾ ॥	ਧਨਾ ੫, ੩੭, ੧ : ੨	੬੮੦
ਨਾਮੁ ਦ੍ਰਿੜੁ ਕਰਿ ਭਗਤਿ ਹਰਿ ਕੀ ਭਲੀ ਪ੍ਰਭ ਕੀ ਸੇਵ ॥	ਆਸਾ ੫, ੧੩੭, ੩ : ੨	੪੦੫
ਨਾਮੁ ਧਨੁ ਗੁਣ ਗਾਉ ਲਾਭੁ ਪੂਰੈ ਗੁਰਿ ਦਿਤਾ ॥	ਆਸਾ ੫, ੧੧੫, ੪ : ੧	੩੯੯
ਨਾਮੁ ਧਨੁ ਨਾਮੁ ਸੁਖ ਰਾਜਾ ਨਾਮੁ ਕੁਟੰਬ ਸਹਾਈ ॥	ਗੂਜ ੫, ੮, ੫ : ੧	੪੯੭
ਨਾਮੁ ਧਨੁ ਨਾਮੋ ਰੂਪੁ ਰੰਗੁ ॥	ਗਉ ੫, ਸੁਖ ੧੭, ੬ : ੫	੨੮੬
ਨਾਮੁ ਧਿਆਇਨਿ ਸਾਜਨਾ ਜਨਮ ਪਦਾਰਥੁ ਜੀਤਿ ॥	ਸਲੋ ੫, ੧੦ : ੧	੧੪੨੫
ਨਾਮੁ ਧਿਆਇਨਿ ਸੁਖ ਫਲ ਪਾਇਨਿ ਆਠ ਪਹਰ ਆਰਾਧਹਿ ॥	ਸੂਹੀ ੫, ੫੭, ੩ : ੧	੭੫੦
ਨਾਮੁ ਧਿਆਇਨਿ੍ ਰੰਗ ਸਿਉ ਗੁਰਮੁਖਿ ਨਾਮਿ ਲਗੰਨਿ੍ ॥	ਸੂਹੀ ੩, ਅਸ ੪, ੩ : ੧	੭੫੭
ਨਾਮੁ ਧ੍ਰਿਆਇ ਮਹਾ ਸੁਖੁ ਪਾਇਆ ॥	ਮਾਝ ੫, ੩੧, ੪ : ੧	੧੦੩
ਨਾਮੁ ਧਿਆਈ ਸਦਾ ਸਖਾਈ ਸਹਜ ਸੁਭਾਈ ਗੋਵਿੰਦਾ ॥	ਆਸਾ ੫, ਛੰਤ ੧, ੩ : ੩	੪੫੨
ਨਾਮੁ ਧਿਆਈ ਨਾਮੁ ਉਚਰਾ ਨਾਨਕ ਖਸਮ ਰਜਾਇ ॥	ਰਾਮ ੫, ਵਾਰ ੮ ਸ, ੫, ੨ : ੮	੯੬੧
ਨਾਮੁ ਧਿਆਏ ਸਦਾ ਸੁਖੁ ਪਾਏ ਨਾਮਿ ਰਹੈ ਲਿਵ ਲਾਏ ॥	ਗਉ ੩, ਛੰਤ ੫, ੨ : ੪	੨੪੬
ਨਾਮੁ ਧਿਆਏ ਸੋ ਸੁਖੀ ਤਿਸੁ ਮੁਖੁ ਊਜਲੁ ਹੋਇ ॥	ਸਿਰੀ ੫, ੭੮, ੧ : ੧	੪੪
ਨਾਮੁ ਧਿਆਏ ਤਾ ਸਤਿਗੁਰੁ ਭਾਏ ਜੋ ਇਛੈ ਸੋ ਫਲੁ ਪਾਏ ॥	ਸੂਹੀ ੩, ਅਸ ੧, ੮ : ੩	੭੫੪
ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ ॥	ਵਡ ੧, ਅਲਾ ੪, ੧ : ੪	੫੮੧

ਨਾਮੁ ਧਿਆਵਉ ਸਹਜਿ ਸਮਾਵਉ ਨਾਨਕ ਹਰਿ ਗੁਨ ਗਾਹਿ ॥	ਆਸਾ ੫, ੧੪੬, ੩ : ੧	-	੪੦੭
ਨਾਮੁ ਧਿਆਵਹਿ ਸੇ ਜਿਣਿ ਚਲੇ ਗੁਰ ਪੂਰੇ ਸਨਬੰਧੁ ਜੀਉ ॥	ਸੂਹੀ ੫, ਅਸ ੩, ੨ : ੩	-	੭੬੦
ਨਾਮੁ ਧਿਆਵਹਿ ਦੇਵ ਤੇਤੀਸ ਅਰੁ ਸਾਧਿਕ ਸਿਧ ਨਰ ਨਾਮਿ ਖੰਡ ਬ੍ਰਹਮੰਡ ਧਾਰੇ ॥	ਸਵ ੩, ਕਲ੍ਹ, ੬ : ੧	-	੧੩੯੩
ਨਾਮੁ ਧਿਆਵਹੁ ਸਦ ਸਦਾ ਹਰਿ ਹਰਿ ਮਨੁ ਰੰਗੇ ॥	ਆਸਾ ੫, ੧੦੪, ੪ : ੧	-	੩੯੭
ਨਾਮੁ ਧਿਆਵਹੁ ਰਿਦੈ ਬਸਾਵਹੁ ਤਿਸੁ ਬਿਨੁ ਕੋ ਨਾਹੀ ॥	ਆਸਾ ੫, ੧੪੮, ੧ : ੧	-	੪੦੭
ਨਾਮੁ ਧਿਆਵੈ ਸਰਬ ਫਲ ਪਾਵੈ ਸੋ ਜਨੁ ਸੁਖੀਆ ਹੂਆ ॥	ਆਸਾ ੫, ੧੪੯, ੧ : ੧	-	੪੦੭
ਨਾਮੁ ਧਿਆਵੈ ਤਾ ਸੁਖੁ ਪਾਵੈ ਗੁਰਮਤਿ ਕਾਲੁ ਨ ਗ੍ਰਾਸੈ ॥	ਤੁਖਾ ੧, ਛੰਤ ੨, ੩ : ੪	-	੧੧੧੦
ਨਾਮੁ ਨ ਸੇਵਹਿ ਕਿਉ ਸੁਖੁ ਪਾਈਐ ਬਿਨੁ ਨਾਵੈ ਦੁਖੁ ਪਾਇਦਾ ॥	ਮਾਰੂ ੩, ਸੋਲਾ ੧੮, ੭ : ੩	-	੧੦੬੨
ਨਾਮੁ ਨ ਚੇਤਹਿ ਉਪਾਵਣਹਾਰਾ ॥	ਗਉ ੩, ਅਸ ੬, ੨ : ੨	-	੨੩੨
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਆਚਾਰੁ ॥	ਗੂਜ ੩, ਵਾਰ ੧ ਸ, ੩, ੨ : ੩	-	੫੦੮
ਨਾਮੁ ਨ ਚੇਤਹਿ ਸਬਦੁ ਨ ਵੀਚਾਰਹਿ ਇਹੁ ਮਨਮੁਖ ਕਾ ਬੀਚਾਰ ॥	ਬਿਲਾ ੪, ਵਾਰ ੭ ਸ, ੩, ੩ : ੭	-	੮੫੨
ਨਾਮੁ ਨ ਚੇਤਹਿ ਮਨਮੁਖ ਗਾਵਾਰਾ ॥	ਭੈਰ ੩, ੬, ੨ : ੧	-	੧੧੨੯
ਨਾਮੁ ਨ ਚੇਤੈ ਬਧਾ ਜਮਕਾਲੇ ॥	ਮਾਰੂ ੩, ਸੋਲਾ ੨੨, ੪ : ੨	-	੧੦੬੬
ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ ॥	ਮਾਰੂ ੧, ਅਸ ੭, ੪ : ੪	-	੧੦੧੩
ਨਾਮੁ ਨ ਜਪਹਿ ਤੇ ਆਤਮ ਘਾਤੀ ॥	ਗਉ ੫, ੧੧੧, ੧ : ੨	-	੧੮੮
ਨਾਮੁ ਨ ਜਾਨਿਆ ਰਾਮ ਕਾ ॥	ਗਉ ੧, ੧੮, ੧*: ੧	-	੧੫੬
ਨਾਮੁ ਨ ਪਾਇਆ ਤੇਰਾ ਅੰਧਾ ਭਰਮਿ ਭੂਲਾ ਮਨੁ ਮੇਰਾ ॥	ਮਾਰੂ ੧, ੧, ੧*: ੨	-	੯੮੯
ਨਾਮੁ ਨ ਪਾਵਹਿ ਬਿਨੁ ਅਸਨੇਹ ॥	ਗਉ ੩, ੨੪, ੨ : ੨	-	੧੫੮
ਨਾਮੁ ਨ ਬਿਸਰੈ ਤਬ ਜੀਵਨੁ ਪਾਈਐ ਬਿਨਤੀ ਨਾਨਕ ਇਹ ਸਾਰੈ ॥	ਸਾਰ ੫, ੫੨, ੨ : ੨	-	੧੨੧੪
ਨਾਮੁ ਨ ਬੂਝਹਿ ਭਰਮਿ ਭੁਲਾਨਾ ॥	ਮਾਰੂ ੧, ਸੋਲਾ ੧੨, ੩ : ੨	-	੧੦੩੨
ਨਾਮੁ ਨਰਹਰ ਨਿਧਾਨੁ ਜਿਨ ਕੈ ਰਸ ਭੋਗ ਏਕ ਨਰਾਇਣਾ ॥	ਰਾਮ ੫, ਛੰਤ ੨, ੨ : ੩	-	੯੨੫
ਨਾਮੁ ਨ ਲਹੈ ਬਹੁਤੁ ਵੇਗਾਰਿ ਦੁਖੁ ਪਾਏ ॥	ਮਾਝ ੩, ਅਸ ੨੫, ੪ : ੨	-	੧੨੪
ਨਾਮੁ ਨ ਲੇਵੈ ਮਰੈ ਬਿਖੁ ਖਾਏ ॥	ਮਾਝ ੩, ਅਸ ੧੭, ੬ : ੨	-	੧੧੯
ਨਾਮੁ ਨਵ ਨਿਧਿ ਗੁਰ ਤੇ ਪਾਏ ॥	ਗਉ ੩, ੨੬, ੩ : ੩	-	੧੫੯
ਨਾਮੁ ਨਵ ਨਿਧਿ ਪਾਈ ਘਰ ਹੀ ਮਾਹਿ ॥	ਬਸੰ ੩, ੧੧, ੩ : ੩	-	੧੧੭੫
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥	ਆਸਾ ੫, ੧੦੪, ੧*: ੨	-	੩੯੬
ਨਾਮੁ ਨ ਵਿਸਰੈ ਸੰਤ ਪ੍ਰਸਾਦਿ ॥	ਭੈਰ ੫, ੩੦, ੩ : ੩	-	੧੧੪੪
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥	ਆਸਾ ੩, ਅਸ ੩੬, ੩ : ੨	-	੪੨੯
ਨਾਮੁ ਨਾਨਕ ਸਾਧੂ ਸੰਗਿ ਮਿਲੈ ॥	ਗਉ ੫, ੧੪੨*, ੪ : ੨	-	੨੧੧
ਨਾਮੁ ਨਾਵਣੁ ਨਾਮੁ ਰਸ ਖਾਣੁ ਅਰੁ ਭੋਜਨੁ ਨਾਮ ਰਸੁ ਸਦਾ ਚਾਯ ਮੁਖਿ ਮਿਸ੍ਟ ਬਾਣੀ ॥	ਸਵ ੩, ਕਲ੍ਹ, ੮ : ੧	-	੧੩੯੩
ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥	ਬਿਲਾ ੫, ੪੩, ੪ : ੨	-	੮੧੧
ਨਾਮੁ ਨਿਧਾਨਾ ਗੁਰਮੁਖਿ ਪਾਈਐ ਕਹੁ ਨਾਨਕ ਵਿਰਲੀ ਡੀਠਾ ਜੀਉ ॥	ਮਾਝ ੫, ੨੨, ੪ : ੩	-	੧੦੧
ਨਾਮੁ ਨਿਧਾਨੁ ਉਚਰਉ ਨਿਤ ਰਸਨਾ ਨਾਨਕ ਸਦ ਬਲਿਹਾਰੁ ॥	ਸਾਰ ੫, ੯੩, ੨ : ੨	-	੧੨੨੨
ਨਾਮੁ ਨਿਧਾਨੁ ਅਖੁਟੁ ਹੈ ਵਡਭਾਗਿ ਪਰਾਪਤਿ ਹੋਇ ॥	ਸਿਰੀ ੩, ੪੨, ੧ : ੩	-	੨੯
ਨਾਮੁ ਨਿਧਾਨੁ ਅਖੁਟੁ ਗੁਰੁ ਦੇਇ ਦਾਰੂਓ ॥	ਗੂਜ ੫, ਵਾਰ, ੧੬ : ੩	-	੫੨੨
ਨਾਮੁ ਨਿਧਾਨੁ ਅਪਾਰੁ ਭਗਤਾ ਮਨਿ ਵਸੈ ॥	ਸੂਹੀ ੫, ਅਸ ੫, ੧*: ੧	-	੭੬੧
ਨਾਮੁ ਨਿਧਾਨੁ ਸਹਜ ਸੁਖੁ ਨਉ ਨਿਧਿ ॥	ਮਾਰੂ ੫, ਸੋਲਾ ੧੪, ੪ : ੨	-	੧੦੮੬
ਨਾਮੁ ਨਿਧਾਨੁ ਸਤਗੁਰੂ ਦਿਖਾਲਿਆ ਹਰਿ ਰਸੁ ਪੀਆ ਅਘਾਏ ॥	ਸਿਰੀ ੩, ੪੧, ੩ : ੩	-	੨੯
ਨਾਮੁ ਨਿਧਾਨੁ ਸਤਿਗੁਰਿ ਦੀਆ ਸੁਖੁ ਨਾਨਕ ਮਨ ਮਹਿ ਮੰਡੁ ॥	ਸਿਰੀ ੫, ੮੦, ੪ : ੪	-	੫੦
ਨਾਮੁ ਨਿਧਾਨੁ ਸਤਿਗੁਰੂ ਸੁਣਾਇਆ ਮਿਟਿ ਗਏ ਸਗਲੇ ਰੋਗਾ ਜੀਉ ॥	ਮਾਝ ੫, ੧੭, ੨ : ੩	-	੯੯
ਨਾਮੁ ਨਿਧਾਨੁ ਸਤਿਗੁਰੂ ਦ੍ਰਿੜਾਇਆ ਬਿਨਸਿ ਨ ਆਵੈ ਜਾਈ ॥	ਗੂਜ ੫, ੮, ੧ : ੨	-	੪੯੭
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥	ਗਉ ੫, ੧੩੧*, ੪ : ੨	-	੨੦੭
ਨਾਮੁ ਨਿਧਾਨੁ ਸਦ ਮਨਿ ਵਸੈ ਮਹਲੀ ਪਾਵੈ ਥਾਉ ॥	ਸਿਰੀ ੩, ੪੩, ੧*: ੨	-	੩੦
ਨਾਮੁ ਨਿਧਾਨੁ ਸੋਈ ਪਾਏ ਕ੍ਰਿਪਾ ਕਰੇ ਪ੍ਰਭੁ ਸੋਇ ॥	ਆਸਾ ੫, ੧੩੬, ੩ : ੨	-	੪੦੫
ਨਾਮੁ ਨਿਧਾਨੁ ਹਰਿ ਮਨਿ ਵਸੈ ਹਉਮੈ ਦੁਖੁ ਸਭੁ ਜਾਇ ॥	ਸਿਰੀ ੩, ਅਸ ੧੮, ੭ : ੨	-	੬੫

ਨਾਮੁ ਪਦਾਰਥੁ ਮੰਨਿ ਵਸਾਏ ॥	ਮਾਰੂ ੩, ਸੋਲਾ ੧੯, ੧੨ : ੨	-	੧੦੬੩
ਨਾਮੁ ਪਰਮਲੁ ਹਿਰਦੈ ਰਹਿਆ ਸਮਾਇ ॥	ਵਡ ੩, ੭, ੩ : ੨	-	੫੬੦
ਨਾਮੁ ਪਰਿਓ ਭਗਤੁ ਗੋਵਿੰਦ ਕਾ ਇਹ ਰਾਖਹੁ ਪੈਜ ਤੁਮਾਰੀ ॥	ਸੋਰ ੫, ੬੨, ੧ : ੩	-	੬੨੪
ਨਾਮੁ ਪ੍ਰਭੂ ਕਾ ਘਟਿ ਘਟਿ ਵੂਠਾ ॥	ਰਾਮ ੫, ੪੯, ੩ : ੪	-	੮੯੮
ਨਾਮੁ ਪ੍ਰਭੂ ਕਾ ਮਨਹਿ ਅਰਾਧਾ ॥	ਆਸਾ ੫, ੬੯, ੩ : ੨	-	੩੮੮
ਨਾਮੁ ਪ੍ਰਭੂ ਕਾ ਲਾਗਾ ਮੀਠਾ ॥	ਗਉ ੫, ਸੁਖ ੨੩, ੧ : ੨	-	੨੯੩.
ਨਾਮੁ ਬਿਉਹਾਰਾ ਨਾਨਕ ਆਧਾਰਾ ਨਾਮੁ ਪਰਾਪਤਿ ਲਾਹਾ ॥	ਧਨਾ ੫, ੩੭, ੨ : ੨	-	੬੮੦
ਨਾਮੁ ਬਿਸਾਰਿ ਸਹਹਿ ਜਮ ਦੂਖ ॥	ਗਉ ੧, ਅਸ ੧੨, ੧*: ੨	-	੨੨੬
ਨਾਮੁ ਬਿਸਾਰਿ ਕਰੇ ਰਸ ਭੋਗ ॥	ਗਉ ੫, ਅਸ ੧੦, ੩ : ੧	-	੨੪੦
ਨਾਮੁ ਬਿਸਾਰਿ ਗਿਰੈ ਦੇਖੁ ਭੀਤਿ ॥	ਬਸੰ ੧, ਅਸ ੧, ੧ : ੨	-	੧੧੮੭
ਨਾਮੁ ਬਿਸਾਰਿ ਚਲਹਿ ਅਨ ਮਾਰਗਿ ਨਰਕ ਘੋਰ ਮਹਿ ਪਾਹਿ ॥	ਸਾਰ ੫, ੧੧੧, ੧ : ੧	-	੧੨੨੫
ਨਾਮੁ ਬਿਸਾਰਿ ਨਾਨਕ ਪਛੁਤਾਨਾ ॥	ਗਉ ੫, ਸੁਖ ੧੯, ੫ : ੧੦	-	੨੮੮
ਨਾਮੁ ਬਿਸਾਰਿ ਪਚਹਿ ਅਭਿਮਾਨੁ ॥	ਰਾਮ ੧, ਅਸ ੬, ੩ : ੨	-	੯੦੫
ਨਾਮੁ ਬਿਸਾਰਿ ਬਹੁਰਿ ਪਛੁਤਾਵੈ ॥	ਗਉ ੧, ਅਸ ੧੨, ੧ : ੩	-	੨੨੬
ਨਾਮੁ ਬਿਸਾਰਿ ਲਗੈ ਅਨ ਸੁਆਇ ॥	ਗਉ ੫, ੧੩੪, ੩ : ੧	-	੧੯੨
ਨਾਮੁ ਬਿਸਾਰਿ ਲੋਭਿ ਮੂਲੁ ਖੋਇਓ ਸਿਰਿ ਧਰਮ ਰਾਇ ਕਾ ਡੰਡੁ ਪਰੇ ॥	ਮਾਰੂ ੧, ਅਸ ੮, ੧੦ : ੨	-	੧੦੧੪
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥	ਸੋਰ ੧, ੨, ੧ : ੨	-	੫੯੫
ਨਾਮੁ ਭਗਤ ਕੈ ਸੁਖ ਅਸਥਾਨੁ ॥	ਗਉ ੫, ੧੧੮, ੨ : ੧	-	੧੮੯
ਨਾਮੁ ਭਗਤ ਕੈ ਪ੍ਰਾਨ ਅਧਾਰੁ ॥	ਗਉ ੫, ੧੧੮, ੧ : ੧	-	੧੮੯
ਨਾਮੁ ਭਗਤਿ ਦੇ ਨਿਜ ਘਰਿ ਬੈਠੇ ਅਜਹੁ ਤਿਨਾੜੀ ਆਸਾ ॥	ਤੁਖਾ ੧, ਬਾਰਾ, ੧੨ : ੫	-	੧੧੦੯
ਨਾਮੁ ਭਣਹੁ ਸਚੁ ਦੋਤੁ ਸਵਾਰਿ ॥	ਬਸੰ ੧, ਅਸ ੧, ੭ : ੨	-	੧੧੮੭
ਨਾਮੁ ਭੈ ਭਾਇ ਰਿਦੈ ਵਸਾਹੀ ਗੁਰ ਕਰਣੀ ਸਚੁ ਬਾਣੀ ॥	ਮਲਾ ੧, ਅਸ ੪, ੬ : ੧	-	੧੨੭੫
ਨਾਮੁ ਮੰਤ੍ਰੁ ਗੁਰਿ ਦੀਨੋ ਜਾ ਕਹੁ ॥	ਗਉ ੫, ਬਾਅ, ੩੬ : ੬	-	੨੫੭
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥	ਸੋਰ ੧, ਅਸ ੧, ੮ : ੨	-	੬੩੫
ਨਾਮੁ ਮੰਨਿ ਵਸੈ ਨਾਮੋ ਸਾਲਾਹੀ ॥	ਮਾਰੂ ੩, ਸੋਲਾ ੧੮, ੬ : ੨	-	੧੦੬੨
ਨਾਮੁ ਮਿਲੈ ਚਾਨਣੁ ਅੰਧਿਆਰਿ ॥	ਬਿਲਾ ੧, ੩, ੨ : ੪	-	੭੯੬
ਨਾਮੁ ਮਿਲੈ ਚਲੈ ਮੈ ਨਾਲਿ ॥	ਗਉ ੧, ੫, ੧*: ੧	-	੧੫੨
ਨਾਮੁ ਮਿਲੈ ਮਨੁ ਤ੍ਰਿਪਤੀਐ ਬਿਨੁ ਨਾਮੈ ਧ੍ਰਿਗੁ ਜੀਵਾਸੁ ॥	ਸਿਰੀ ੪, ੬੬, ੧ : ੧	-	੪੦
ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ ॥	ਵਡ ੧, ਛੰਤ ੧, ੨ : ੩	-	੫੬੬
ਨਾਮੁ ਰਸਾਇਣੁ ਭਾਇ ਲੈ ਪਰਹਰਿ ਦੁਖੁ ਭਾਰੀ ॥	ਮਾਰੂ ੧, ਅਸ ੧, ੧*: ੨	-	੧੦੦੮
ਨਾਮੁ ਰਸਾਇਣੁ ਮਨੁ ਤ੍ਰਿਪਤਾਇਣੁ ਗੁਰਮੁਖਿ ਅੰਮ੍ਰਿਤੁ ਪੀਵਾਂ ਜੀਉ ॥	ਮਾਝ ੫, ੧੬, ੩ : ੩	-	੯੯
ਨਾਮੁ ਰਸਾਲੁ ਜਿਨਾ ਮਨਿ ਵਸਿਆ ਤੇ ਗੁਰਮੁਖਿ ਪਾਰਿ ਪਇਆ ॥	ਮਾਰੂ ੪, ੨, ੩ : ੩	-	੯੯੫
ਨਾਮੁ ਰਹਿਓ ਸਾਧੂ ਰਹਿਓ ਰਹਿਓ ਗੁਰੁ ਗੋਬਿੰਦੁ ॥	ਸਲੋ ੯, ੫੬ : ੧	-	੧੪੨੯
ਨਾਮੁ ਰਤਨੁ ਹਰਿ ਅਗਹ ਅਤੋਲੇ ॥	ਪ੍ਰਭਾ ੫, ੬, ੪ : ੨	-	੧੩੩੯
ਨਾਮੁ ਰਤਨੁ ਹਰਿ ਨਾਮੁ ਜਪਾਹਾ ॥	ਜੈਤ ੪, ੯, ੩ : ੧	-	੬੯੯
ਨਾਮੁ ਰਤਨੁ ਹੀਰਾ ਨਿਰਮੋਲੁ ॥	ਰਾਮ ੧, ਅਸ ੬, ੨ : ੧	-	੯੦੫
ਨਾਮੁ ਰਤਨੁ ਘਰਿ ਪਰਗਟੁ ਹੋਆ ਨਾਨਕ ਸਹਜਿ ਸਮਾਇ ॥	ਵਡ ੪, ਵਾਰ ੧੯ ਸ, ੩, ੧ : ੫	-	੫੯੩
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ ਤਾ ਕੀ ਪੂਰਨ ਘਾਲਾ ॥	ਸੋਰ ੫, ੨੩, ੩ : ੨	-	੬੧੫
ਨਾਮੁ ਰਤਨੁ ਤਿਨਾ ਹਿਰਦੈ ਪ੍ਰਗਟਿਆ ਜੋ ਗੁਰ ਸਰਣਾਈ ਭਜਿ ਪਇਆ ॥	ਪ੍ਰਭਾ ੩, ੬, ੨ : ੨	-	੧੩੩੪
ਨਾਮੁ ਰਤਨੁ ਨਿਰਮੋਲਕੁ ਹੀਰਾ ॥	ਰਾਮ ੧, ਅਸ ੩, ੨ : ੩	-	੯੦੪
ਨਾਮੁ ਰਤਨੁ ਮੇਰੈ ਭੰਡਾਰ ॥	ਭੈਰ ੫, ੩੦, ੧*: ੧	-	੧੧੪੪
ਨਾਮੁ ਰਤਨੁ ਵਸੈ ਮਨਿ ਆਇ ॥	ਗਉ ੫, ੧੩੧, ੧ : ੨	-	੧੯੨
ਨਾਮੁ ਰਤਨੁ ਲੈ ਗੁਝਾ ਰਖਿਆ ॥	ਮਾਝ ੫, ਅਸ ੩੫, ੧ : ੨	-	੧੩੦
ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥	ਗੂਜ ੧, ਅਸ ੪, ੧ : ੨	-	੫੦੪
ਨਾਮੁ ਰਾਸਿ ਸਾਝੀ ਕਰਿ ਜਨ ਸਿਉ ਜਾਂਉ ਨ ਜਮ ਕੈ ਘਾਟ ॥	ਮਲਾ ੫, ੧੪, ੧*: ੨	-	੧੨੬੯
ਨਾਮੁ ਰਿਦੈ ਅੰਮ੍ਰਿਤੁ ਮੁਖਿ ਨਾਮੁ ॥	ਗਉ ੧, ੬, ੧*: ੧	-	੧੫੨
ਨਾਮੁ ਲਾਹਾ ਲੈ ਗੁਰਮਤਿ ਬਿਗਸਾ ॥	ਆਸਾ ੪, ੬੦, ੨ : ੨	-	੩੬੭

ਨਾਮੇ ਸੁਚਿ ਨਾਮੋ ਪੜਉ ਨਾਮੇ ਚਜੁ ਆਚਾਰੁ ॥	ਆਸਾ ੧, ੨੦, ੧*: ੨	-	੩੫੫
ਨਾਮੇ ਸੋਈ ਸੇਵਿਆ ਜਹ ਦੇਹੁਰਾ ਨ ਮਸੀਤਿ ॥	ਗੋਂਡ ਨਾਮ, ੭, ੪ : ੪	-	੮੭੫
ਨਾਮੇ ਸ੍ਰੀਰੰਗੁ ਭੇਟਲ ਸੋਈ ॥	ਭੈਰ ਨਾਮ, ੪, ੪ : ੨	-	੧੧੬੪
ਨਾਮੇ ਹਰਿ ਕਾ ਦਰਸਨੁ ਭਇਆ ॥	ਭੈਰ ਨਾਮ, ੩, ੪ : ੨	-	੧੧੬੪
ਨਾਮੇ ਹੀ ਸਭ ਜਾਤਿ ਪਤਿ ਨਾਮੇ ਗਤਿ ਪਾਈ ॥	ਸਾਰ ੪, ਵਾਰ, ੬ : ੪	-	੧੨੪੦
ਨਾਮੇ ਹੀ ਸੁਖੁ ਊਪਜੈ ਨਾਮੇ ਸਰਣਾਈ ॥	ਆਸਾ ੩, ਅਸ ੨੯, ੫ : ੨	-	੪੨੬
ਨਾਮੇ ਹੀ ਹਮ ਨਿਰਭਉ ਭਏ ॥	ਗੋਂਡ ੫, ੪, ੪ : ੧	-	੮੬੩
ਨਾਮੇ ਹੀ ਘਟਿ ਚਾਨਣਾ ਨਾਮੇ ਸੋਭਾ ਪਾਈ ॥	ਆਸਾ ੩, ਅਸ ੨੯, ੫ : ੧	-	੪੨੬
ਨਾਮੇ ਹੀ ਨਾਮਿ ਵਰਤਦੇ ਨਾਮੇ ਵਰਤਾਰਾ ॥	ਆਸਾ ੩, ਅਸ ੨੯, ੩ : ੧	-	੪੨੬
ਨਾਮੇ ਕਾ ਸੁਆਮੀ ਅੰਤਰਜਾਮੀ ਫਿਰੇ ਸਗਲ ਬੇਦੇਸਵਾ ॥	ਭੈਰ ਨਾਮ, ੧, ੪ : ੨	-	੧੧੬੭
ਨਾਮੇ ਕਾ ਸੁਆਮੀ ਆਨਦ ਕਰੈ ॥	ਮਾਲੀ ਨਾਮ, ੧, ੪ : ੨	-	੯੮੮
ਨਾਮੇ ਕਾ ਚਿਤੁ ਹਰਿ ਸਉ ਲਾਗਾ ॥	ਆਸਾ ਨਾਮ, ੩, ੪ : ੨	-	੪੮੫
ਨਾਮੇ ਕਾਰਜ ਸਿਧਿ ਹੈ ਸਹਜੇ ਹੋਇ ਸੁ ਹੋਇ ॥	ਬਿਹਾ ੪, ਵਾਰ ੨ ਸ, ੩, ੧ : ੨	-	੫੪੮
ਨਾਮੇ ਕੀ ਕੀਰਤਿ ਰਹੀ ਸੰਸਾਰਿ ॥	ਭੈਰ ਨਾਮ, ੧੦, ੨੭ : ੧	-	੧੧੬੬
ਨਾਮੇ ਕੇ ਸੁਆਮੀ ਸੀਅ ਬਹੋਰੀ ਲੰਕ ਭਭੀਖਣ ਆਪਿਓ ਹੋ ॥	ਸੋਰ ਨਾਮ, ੨, ੪ : ੨	-	੬੫੭
ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥	ਆਸਾ ਨਾਮ, ੪, ੩ : ੧	-	੪੮੫
ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥	ਤਿਲੰ ਨਾਮ, ੩, ੪ : ੨	-	੭੨੭
ਨਾਮੇ ਕੋ ਸੁਆਮੀ ਬੀਠਲੁ ਐਸਾ ॥	ਕਾਨ ਨਾਮ, ੧, ੨ : ੨	-	੧੩੧੮
ਨਾਮੇ ਚਿਤੁ ਲਾਇਆ ਸਚਿ ਨਾਇ ॥	ਭੈਰ ਨਾਮ, ੭, ੩ : ੪	-	੧੧੬੪
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥	ਤਿਲੰ ਨਾਮ, ੨, ੩ : ੨	-	੭੨੭
ਨਾਮੇ ਚੇ ਸੁਆਮੀ ਬੀਠਲੋ ਜਿਨਿ ਤੀਨੈ ਜਰਿਆ ॥	ਗੂਜ ਨਾਮ, ੨, ੩ : ੨	-	੫੨੫
ਨਾਮੇ ਤ੍ਰਿਸਨਾ ਅਗਨਿ ਬੁਝੈ ਨਾਮੁ ਮਿਲੈ ਤਿਸੈ ਰਜਾਈ ॥	ਆਸਾ ੩, ਅਸ ੨੫, ੧*: ੨	-	੪੨੪
ਨਾਮੇ ਦਰਗਹ ਮੁਖ ਉਜਲੇ ॥	ਗੋਂਡ ੫, ੪, ੩ : ੧	-	੮੬੩
ਨਾਮੇ ਦੇਖਿ ਨਰਾਇਨੁ ਹਸੈ ॥	ਭੈਰ ਨਾਮ, ੩, ੩ : ੨	-	੧੧੬੩
ਨਾਮੇ ਨਾਮਿ ਕਰੇ ਵੀਚਾਰੁ ॥	ਆਸਾ ੩, ੪੪, ੩ : ੩	-	੩੬੨
ਨਾਮੇ ਨਾਮਿ ਮਿਲੈ ਵਡਿਆਈ ਸਹਜਿ ਰਹੈ ਰੰਗਿ ਰਾਤਾ ਹੇ ॥	ਮਾਰੂ ੩, ਸੋਲਾ ੮, ੧੪ : ੩	-	੧੦੫੨
ਨਾਮੇ ਨਾਮਿ ਮਿਲੈ ਵਡਿਆਈ ਜਿਸ ਨੋ ਮੰਨਿ ਵਸਾਏ ॥	ਭੈਰ ੩, ੧੩, ੨ : ੨	-	੧੧੩੧
ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ ॥	ਰਾਮ ੧, ਸਿਗੋ, ੬੮ : ੫	-	੯੪੬
ਨਾਮੇ ਨਾਮਿ ਰਤੇ ਸੁਖੁ ਪਾਇਆ ਨਾਮਿ ਰਹਿਆ ਲਿਵ ਲਾਈ ਹੇ ॥	ਮਾਰੂ ੪, ਸੋਲਾ ੧, ੧੧ : ੩	-	੧੦੬੯
ਨਾਮੇ ਨਾਰਾਇਨ ਨਾਹੀ ਭੇਦੁ ॥	ਭੈਰ ਨਾਮ, ੧੦, ੨੮ : ੨	-	੧੧੬੬
ਨਾਮੇ ਪ੍ਰੀਤਿ ਨਾਰਾਇਣ ਲਾਗੀ ॥	ਭੈਰ ਨਾਮ, ੭, ੧*: ੧	-	੧੧੬੪
ਨਾਮੇ ਮਧੇ ਰਾਮੁ ਆਛੈ ਰਾਮ ਸਿਆਮ ਗੋਬਿੰਦ ਗੋ ॥	ਟੋਡੀ ਨਾਮ, ੩, ੪ : ੨	-	੭੧੮
ਨਾਮੇ ਰਾਤਾ ਸਦਾ ਬੈਰਾਗੀ ਨਾਮੁ ਰਤਨੁ ਮਨਿ ਤਾਹਾ ਹੇ ॥	ਮਾਰੂ ੩, ਸੋਲਾ ੧੦, ੧੩ : ੩	-	੧੦੫੪
ਨਾਮੇ ਰਾਤਾ ਹਰਿ ਗੁਣ ਗਾਉ ॥	ਆਸਾ ੧, ਅਸ ੭, ੫ : ੩	-	੪੧੫
ਨਾਮੇ ਰਾਤਾ ਪਵਿਤੁ ਸਰੀਰਾ ॥	ਮਾਰੂ ੩, ਸੋਲਾ ੮, ੧੩ : ੧	-	੧੦੫੨
ਨਾਮੇ ਰਾਤੇ ਅਨਦਿਨੁ ਮਾਤੇ ਨਾਮੈ ਤੇ ਸੁਖੁ ਹੋਈ ॥	ਰਾਮ ੧, ਸਿਗੋ, ੭੨ : ੨	-	੯੪੬
ਨਾਮੇ ਰਾਤੇ ਸਹਜਿ ਸਮਾਏ ॥	ਬਿਲਾ ੩, ਵਾ ੨, ੫ : ੪	-	੮੪੨
ਨਾਮੇ ਰਾਤੇ ਹਉਮੈ ਜਾਇ ॥	ਰਾਮ ੧, ਸਿਗੋ, ੩੨ : ੧	-	੯੪੧
ਨਾਮੇ ਰਾਤੇ ਹਰਿ ਗੁਣ ਗਾਵੈ ॥	ਗਉ ੩, ਅਸ ੪, ੫ : ੩	-	੨੩੧
ਨਾਮੈ ਸੁਰਤਿ ਸੁਨੀ ਮਨਿ ਭਾਈ ॥	ਆਸਾ ੪, ੫੮, ੨ : ੧	-	੩੬੭
ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥	ਨਟ ੪, ਅਸੰ ੨, ੧ : ੨	-	੯੮੧
ਨਾਮੈ ਹੀ ਤੇ ਸਭੁ ਕਿਛੁ ਹੋਆ ਬਿਨੁ ਸਤਿਗੁਰ ਨਾਮੁ ਨ ਜਾਪੈ ॥	ਸੂਹੀ ੩, ਅਸੰ ੧, ੧ : ੧	-	੭੫੩
ਨਾਮੈ ਹੀ ਤੇ ਸਭੁ ਪਰਗਟੁ ਹੋਵੈ ਨਾਮੇ ਸੋਝੀ ਪਾਈ ॥	ਰਾਮ ੧, ਸਿਗੋ, ੭੨ : ੩	-	੯੪੬
ਨਾਮੈ ਹੀ ਤੇ ਸੁਖੁ ਪਾਈਐ ਸਚੈ ਸਬਦਿ ਸੁਹਾਇ ॥	ਸਿਰੀ ੩, ੫੪, ੧ : ੪	-	੩੪
ਨਾਮੈ ਕੀ ਸਭ ਸੇਵਾ ਕਰੈ ਗੁਰਮੁਖਿ ਨਾਮੁ ਬੁਝਾਈ ॥	ਆਸਾ ੩, ਅਸ ੨੯, ੭ : ੧	-	੪੨੬
ਨਾਮੈ ਕੀ ਵਡਿਆਈ ॥	ਸੋਰ ੫, ੭੬, ੧ : ੩	-	੬੨੭
ਨਾ ਮੈ ਕੁਲੁ ਨਾ ਸੋਭਾਵੰਤ ॥	ਆਸਾ ੫, ੯੫, ੩ : ੧	-	੩੯੪

ਨਾਮੈ ਖਿੰਥਾ ਨਾਮੈ ਬਸਤਰੁ ॥	ਰਾਮ ੫, ੧੩, ੪ : ੩	- ੮੮੬
ਨਾ ਮੈ ਜਾਤਿ ਨ ਪਤਿ ਹੈ ਨਾ ਮੈ ਥੇਹੁ ਨ ਥਾਉ ॥	ਮਾਰੂ ੩, ੩, ੨ : ੧	- ੯੯੪
ਨਾ ਮੈ ਜੋਗ ਧਿਆਨ ਚਿਤੁ ਲਾਇਆ ॥	ਗਉ ਕਬ, ੩੪, ੧ : ੧	- ੩੨੯
ਨਾਮੈ ਤੇ ਸਭਿ ਊਪਜੇ ਭਾਈ ਨਾਇ ਵਿਸਰਿਐ ਮਰਿ ਜਾਇ ॥	ਸੋਰ ੩, ੯, ੨ : ੧	- ੬੦੩
ਨਾ ਮੈ ਰੂਪੁ ਨ ਬੰਕੇ ਨੈਣਾ ॥	ਸੂਹੀ ੧, ਅਸ ੧, ੧*: ੧	- ੭੫੦
ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥	ਮਾਰੂ ੩, ਵਾਰ ੮ ਸ, ੧, ੧ : ੧	- ੧੦੮੯
ਨਾਮੋ ਸੰਗੀ ਜਤ ਕਤ ਜਾਤ ॥	ਗੋਂਡ ੫, ੪, ੨ : ੨	- ੮੬੩
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥	ਗਉ ੫, ਸੁਖ ੧੭, ੬ : ੬	- ੨੮੬
ਨਾਮੋ ਸੇਵਿ ਨਾਮੋ ਆਰਾਧੈ ਬਿਨੁ ਨਾਮੈ ਅਵਰੁ ਨ ਕੋਇ ਜੀਉ ॥	ਆਸਾ ੪, ਛੰਤ ੧੨, ੩ : ੫	- ੪੪੬
ਨਾਮੋ ਸੇਵੇ ਨਾਮਿ ਸਹਜਿ ਸਮਾਵੈ ॥	ਗਉ ੩, ਅਸ ੭, ੧ : ੨	- ੨੩੨
ਨਾਮੋ ਹੀ ਚਿਤਿ ਕੀਨੀ ਓਟ ॥	ਗੋਂਡ ੫, ੪, ੧ : ੩	- ੮੬੩
ਨਾਮੋ ਹੀ ਮਨਿ ਲਾਗਾ ਮੀਠਾ ॥	ਗੋਂਡ ੫, ੪, ੨ : ੩	- ੮੬੩
ਨਾ ਮੋਹੁ ਤੂਟੈ ਨਾ ਥਾਇ ਪਾਹਿ ॥	ਆਸਾ ੧, ੨੩, ੫ : ੨	- ੩੫੬
ਨਾਮੋ ਹੋ ਨਾਮੁ ਸਾਹਿਬ ਕੋ ਪ੍ਰਾਨ ਅਧਰੀਆ ॥	ਗਉ ੫, ੧੪੩*, ੧*: ੨	- ੨੧੧
ਨਾਮੋ ਗਤਿ ਨਾਮੋ ਪਤਿ ਜਨ ਕੀ ਮਾਨੈ ਜੋ ਜੋ ਹੋਗ ॥	ਧਨਾ ੫, ੩੭, ੧*: ੨	- ੬੮੦
ਨਾਮੋ ਗਾਵਨੁ ਨਾਮੁ ਧਿਆਵਨੁ ਨਾਮੁ ਹਮਾਰੇ ਪ੍ਰਾਨ ਅਧਾਰੈ ॥	ਕਾਨ ੫, ੨੪, ੧*: ੨	- ੧੩੦੨
ਨਾਮੋ ਗਿਆਨੁ ਨਾਮੁ ਇਸਨਾਨਾ ਹਰਿ ਨਾਮੁ ਹਮਾਰੇ ਕਾਰਜ ਸਵਾਰੈ ॥	ਕਾਨ ੫, ੨੪, ੧ : ੧	- ੧੩੦੨
ਨਾਮੋ ਚਿਤਵੈ ਨਾਮੁ ਪੜੈ ਨਾਮਿ ਰਹੈ ਲਿਵ ਲਾਇ ॥	ਸੋਰ ੪, ਵਾਰ ੨੭ ਸ, ੪, ੧ : ੨	- ੬੫੩
ਨਾਮੋ ਧਨੁ ਨਾਮੋ ਬਿਉਹਾਰੁ ॥	ਗਉ ੫, ੧੧੮, ੧*: ੨	- ੧੯੯
ਨਾਮੋ ਨਾਮੁ ਸਦਾ ਸੁਖਦਾਤਾ ਨਾਮੋ ਲਾਹਾ ਪਾਇਦਾ ॥	ਮਾਰੂ ੩, ਸੋਲਾ ੧੮, ੬ : ੩	- ੧੦੬੨
ਨਾਮੋ ਨਾਮੁ ਸੁਣੀ ਮਨੁ ਸਰਸਾ ॥	ਆਸਾ ੪, ੬੦, ੨ : ੧	- ੩੬੭
ਨਾਮੋ ਨਾਮੁ ਧਿਆਈਐ ਸਦਾ ਸਦ ਇਹੁ ਮਨੁ ਨਾਮੇ ਰਾਤਾ ਹੇ ॥	ਮਾਰੂ ੩, ਸੋਲਾ ੮, ੧੨ : ੩	- ੧੦੫੨
ਨਾਮੋ ਨਾਮੁ ਮਿਲੀ ਵਡਿਆਈ ਨਾਨਕ ਨਾਮੁ ਮਨਿ ਭਾਵਏ ॥	ਧਨਾ ੪, ਛੰਤ ੧, ੫ : ੫	- ੬੯੦
ਨਾਮੋ ਪੂਜ ਕਰਾਈ ॥	ਰਾਮ ੩, ਅਸ ੩, ੧*: ੨	- ੯੧੦
ਨਾਮੋ ਬੀਜੇ ਨਾਮੋ ਜੰਮੈ ਨਾਮੋ ਮੰਨਿ ਵਸਾਏ ॥	ਗਉ ੩, ਛੰਤ ੫, ੧ : ੫	- ੨੪੬
ਨਾਮੋ ਵਡਿਆਈ ਸੋਭਾ ਨਾਨਕ ਖਸਮੁ ਪਿਆਰਾ ॥	ਮਾਰੂ ੫, ੧੬, ੪ : ੨	- ੧੦੦੩
ਨਾਰਦ ਸਾਰਦ ਸੇਵਕ ਤੇਰੇ ॥	ਮਾਰੂ ੧, ਸੋਲਾ ੮, ੧੫ : ੧	- ੧੦੨੮
ਨਾਰਦ ਸਾਰਦ ਕਰਹਿ ਖਵਾਸੀ ॥	ਆਸਾ ਕਬ, ੧੩, ੨ : ੧	- ੪੭੯
ਨਾਰਦ ਕਹਤ ਸੁਨਤ ਧ੍ਰੂਅ ਬਾਰਿਕ ਭਜਨ ਮਾਹਿ ਲਪਟਾਨੋ ॥	ਬਿਲਾ ੯, ੧, ੧ : ੨	- ੮੩੦
ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ ॥	ਮਾਰੂ ਕਬ, ੧, ੪ : ੧	- ੧੧੦੩
ਨਾਰਦ ਮੁਨਿ ਜਨ ਸੁਕ ਬਿਆਸ ਜਸੁ ਗਾਵਤ ਗੋਬਿੰਦ ॥	ਗਉ ੫, ਥਿਤੀ, ੬ : ੩	- ੨੯੮
ਨਾਰਦਿ ਕਹਿਆ ਸਿ ਪੂਜ ਕਰਾਂਹੀ ॥	ਬਿਹਾ ੪, ਵਾਰ ੨੦ ਸ, ੧, ੨ : ੨	- ੫੫੬
ਨਾਰਦੀ ਨਰਹਰ ਜਾਣਿ ਹਦੂਰੇ ॥	ਰਾਮ ੫, ੮, ੩ : ੧	- ੮੮੫
ਨਾਰਦੁ ਧ੍ਰੂ ਪ੍ਰਹਲਾਦੁ ਸੁਦਾਮਾ ਪੁਬ ਭਗਤ ਹਰਿ ਕੇ ਜੁ ਗਣੰ ॥	ਸਵ ੪, ਬਲ੍ਹ, ੩ : ੧	- ੧੪੦੫
ਨਾਰਦੁ ਨਾਚੈ ਕਲਿ ਕਾ ਭਾਉ ॥	ਆਸਾ ੧, ੪, ੧ : ੩	- ੩੪੯
ਨਾਰਾਇਣ ਓਟ ਨਾਨਕ ਦਾਸ ਗਹੀ ॥	ਗੋਂਡ ੫, ੧੯, ੪ : ੪	- ੮੬੮
ਨਾਰਾਇਣ ਸੰਤ ਕੋ ਮਾਈ ਬਾਪ ॥	ਗੋਂਡ ੫, ੧੯, ੩ : ੪	- ੮੬੮
ਨਾਰਾਇਣ ਸਦ ਸਦ ਬਖਸਿੰਦ ॥	ਗੋਂਡ ੫, ੧੯, ੩ : ੧	- ੮੬੮
ਨਾਰਾਇਣ ਸਭ ਮਾਹਿ ਨਿਵਾਸ ॥	ਗੋਂਡ ੫, ੧੯, ੧ : ੧	- ੮੬੮
ਨਾਰਾਇਣ ਸਾਧਸੰਗਿ ਨਰਾਇਣ ॥	ਗੋਂਡ ੫, ੧੯, ੪ : ੧	- ੮੬੮
ਨਾਰਾਇਣ ਸੇਵਿ ਸਗਲ ਫਲ ਪਾਹਿ ॥	ਗੋਂਡ ੫, ੧੯, ੧ : ੪	- ੮੬੮
ਨਾਰਾਇਣ ਹਰਿ ਰੰਗ ਰੰਗੋ ॥	ਗਉ ੫, ਅਸ ੧੩, ੧*: ੧	- ੨੪੧
ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥	ਗੋਂਡ ੫, ੧੯, ੨ : ੩	- ੮੬੮
ਨਾਰਾਇਣ ਕਹਤੇ ਨਰਕਿ ਨ ਜਾਹਿ ॥	ਗੋਂਡ ੫, ੧੯, ੧ : ੩	- ੮੬੮
ਨਾਰਾਇਣ ਕੀਨੇ ਸੂਖ ਅਨੰਦ ॥	ਗੋਂਡ ੫, ੧੯, ੩ : ੨	- ੮੬੮
ਨਾਰਾਇਣ ਘਟਿ ਘਟਿ ਪਰਗਾਸ ॥	ਗੋਂਡ ੫, ੧੯, ੧ : ੨	- ੮੬੮
ਨਾਰਾਇਣ ਦੰਤ ਭਾਨੇ ਡਾਇਣ ॥	ਗੋਂਡ ੫, ੧੯, ੨ : ੪	- ੮੬੮

ਨਾਰਾਇਣ ਨਰਹਰ ਦਇਆਲ ॥	ਰਾਮ ੫, ੪੫, ੪ : ੧	੮੯੭
ਨਾਰਾਇਣ ਨਿੰਦਸਿ ਕਾਇ ਭੂਲੀ ਗਵਾਰੀ ॥	ਧਨਾ ਤ੍ਰਿਲੋ, ੧, ੧*: ੧	੬੯੫
ਨਾਰਾਇਣ ਪ੍ਰਗਟ ਕੀਨੋ ਪਰਤਾਪ ॥	ਗੋਂਡ ੫, ੧੯, ੩ : ੩	੮੬੮
ਨਾਰਾਇਣ ਪ੍ਰਾਣ ਅਧਾਰਾ ॥	ਸੋਰ ੫, ੫੯, ੨ : ੧	੬੨੩
ਨਾਰਾਇਣ ਬੋਹਿਥ ਸੰਸਾਰ ॥	ਗੋਂਡ ੫, ੧੯, ੨ : ੨	੮੬੮
ਨਾਰਾਇਣ ਮਨ ਮਾਹਿ ਅਧਾਰ ॥	ਗੋਂਡ ੫, ੧੯, ੨ : ੧	੮੬੮
ਨਾਰਾਇਣਿ ਲਇਆ ਨਾਠੂੰਗੜਾ ਪੈਰ ਕਿਥੈ ਰਖੈ ॥	ਗਉ ੪, ਵਾਰ, ੫, ੨੮ : ੧	੩੧੫
ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥	ਬਸੰ ਨਾਮ, ੧, ੩ : ੨	੧੧੯੬
ਨਾਰਾਇਣੁ ਨਹ ਸਿਮਰਿਓ ਮੋਹਿਓ ਸੁਆਦ ਬਿਕਾਰ ॥	ਗਉ ੫, ਥਿਤੀ, ੯ ਸ: ੧	੨੯੮
ਨਾਰਾਇਣ ਨਰਪਤਿ ਨਮਸਕਾਰੈ ॥	ਕਾਨ ੫, ੨੦, ੧*: ੧	੧੩੦੧
ਨਾਰਾਇਣ ਮਿਲੇ ਨਾਨਕ ਏਕ ॥	ਗਉ ੫, ਸੁਖ ੧੭, ੨ : ੧੦	੨੮੫
ਨਾ ਰਿਦੈ ਨਾਮੁ ਨ ਸਬਦੁ ਅਚਾਰੁ ॥	ਰਾਮ ੧, ਅਸ ੪, ੬ : ੪	੯੦੪
ਨਾਰਿ ਨ ਪੁਰਖੁ ਕਹਹੁ ਕੋਊ ਕੈਸੇ ॥	ਧਨਾ ੧, ਅਸ ੧, ੪ : ੨	੬੮੫
ਨਾਰਿ ਨ ਪੁਰਖੁ ਨ ਪੰਖਣੂ ਸਾਚਉ ਚਤੁਰੁ ਸਰੂਪੁ ॥	ਮਾਰੂ ੧, ਅਸ ੩, ੭ : ੨	੧੦੧੦
ਨਾਰਿ ਪੁਰਖੁ ਨਹੀ ਜਾਤਿ ਨ ਜਨਮਾ ਨਾ ਕੋ ਦੁਖੁ ਸੁਖੁ ਪਾਇਦਾ ॥	ਮਾਰੂ ੧, ਸੋਲਾ ੧੫, ੪ : ੩	੧੦੩੫
ਨਾਰੀ ਅੰਦਰਿ ਸੋਹਣੀ ਮਸਤਕਿ ਮਣੀ ਪਿਆਰੁ ॥	ਸਿਰੀ ੧, ਅਸ ੨, ੬ : ੧	੫੪
ਨਾਰੀ ਤੇ ਜੋ ਪੁਰਖੁ ਕਰਾਵੈ ਪੁਰਖਨ ਤੇ ਜੋ ਨਾਰੀ ॥	ਸਾਰ ਕਬ, ੨, ੪ : ੧	੧੨੫੨
ਨਾਰੀ ਦੇਖਿ ਵਿਗਾਸੀਅਹਿ ਨਾਲੇ ਹਰਖੁ ਸੁ ਸੋਗੁ ॥	ਸਿਰੀ ੧, ਅਸ ੧੫, ੩ : ੨	੬੩
ਨਾਰੀ ਪੁਰਖ ਸਬਾਈ ਲੋਇ ॥	ਗਉ ੧, ਅਸ ੫, ੩ : ੨	੨੨੩
ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ ॥	ਵਡ ੧, ਅਲਾ ੩, ੨ : ੨	੫੮੦
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥	ਮਾਝ ੧, ਵਾਰ, ੨੨ : ੧	੧੪੮
ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ ॥	ਵਡ ੧, ਅਲਾ ੩, ੪ : ੨	੫੮੦
ਨਾਰੀ ਪੁਰਖੁ ਪੁਰਖੁ ਸਭ ਨਾਰੀ ਸਭੁ ਏਕੋ ਪੁਰਖੁ ਮੁਰਾਰੇ ॥	ਨਟ ੪, ਅਸ ੫, ੫ : ੧	੯੮੩
ਨਾਰੀ ਬੇਰੀ ਘਰ ਦਰ ਦੇਸ ॥	ਪ੍ਰਭਾ ੧, ੧, ੪ : ੧	੧੩੨੭
ਨਾ ਰੁਤਿ ਨ ਕਰਮ ਥਾਇ ਪਾਹਿ ॥	ਭੈਰ ੩, ੧੦, ੧ : ੨	੧੧੨੯
ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ ॥	ਆਸਾ ੧, ਵਾਰ ੨੨ ਸ, ੨, ੩ : ੧	੪੭੪
ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ ॥	ਆਸਾ ੧, ਵਾਰ ੨੨ ਸ, ੨, ੪ : ੧	੪੭੪
ਨਾਲਿ ਹੋਵੰਦਾ ਲਹਿ ਨ ਸਕੰਦਾ ਸੁਆਉ ਨ ਜਾਣੈ ਮੂੜਾ ॥	ਰਾਮ ੫, ਛੰਤ ੧, ੧ : ੪	੯੨੪
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ ॥	ਸਲੋ ੧, ੧੨ : ੧	੧੪੧੨
ਨਾਲਿ ਕੁਟੰਬੁ ਸਾਥਿ ਵਰਦਾਤਾ ਬ੍ਰਹਮਾ ਭਾਲਣ ਸ੍ਰਿਸਟਿ ਗਇਆ ॥	ਆਸਾ ੧, ੭, ੩ : ੧	੩੫੦
ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥	ਸਿਰੀ ੪, ਵਾਰ ੭ ਸ, ੧, ੨ : ੪	੮੫
ਨਾਲਿ ਨਰਾਇਣੁ ਮੇਰੈ ॥	ਸੋਰ ੫, ੮੮, ੧ : ੧	੬੩੦
ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥	ਰਾਮ ਕਬ, ੧੨, ੧ : ੨	੯੭੨
ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥	ਮਾਰੂ ੧, ਸੋਲਾ ੯, ੧ : ੩	੧੦੨੮
ਨਾਵਹਿ ਧੋਵਹਿ ਪੂਜਹਿ ਸੈਲਾ ॥	ਰਾਮ ੧, ਅਸ ੪, ੩ : ੧	੯੦੪
ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥	ਰਾਮ ੧, ਅਸ ੧, ੬ : ੨	੯੦੩
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥	ਮਾਝ ੧, ਵਾਰ, ੨੪ : ੮	੧੪੯
ਨਾਵਹੁ ਭੁਲਾ ਠਉਰ ਨ ਪਾਏ ਆਇ ਜਾਇ ਦੁਖੁ ਪਾਇਦਾ ॥	ਮਾਰੂ ੧, ਸੋਲਾ ੧੪, ੫ : ੩	੧੦੩੪
ਨਾਵਹੁ ਭੁਲੀ ਚੋਟਾ ਖਾਏ ॥	ਮਾਰੂ ੧, ਸੋਲਾ ੫, ੮ : ੧	੧੦੨੫
ਨਾਵਹੁ ਭੂਲੀ ਜੇ ਫਿਰਾ ਫਿਰਿ ਫਿਰਿ ਆਵਉ ਜਾਉ ॥	ਸਿਰੀ ੧, ਅਸ ੬, ੭ : ੩	੫੭
ਨਾਵਹੁ ਭੂਲੇ ਥਾਉ ਨ ਕੋਈ ॥	ਬਿਲਾ ੧, ਅਸ ੧, ੩ : ੪	੮੩੧
ਨਾਵਹੁ ਭੂਲੇ ਦੇਇ ਸਜਾਏ ॥	ਮਾਝ ੩, ਅਸ ੨੯, ੫ : ੨	੧੨੭
ਨਾਵ ਜਿਨਾ ਸੁਲਤਾਨ ਖਾਨ ਹੋਂਦੇ ਡਿਠੇ ਖੇਹ ॥	ਸਿਰੀ ੧, ੬, ੪ : ੨	੧੬
ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥	ਸੂਹੀ ੩, ਵਾਰ ੧੨ ਸ, ੧, ੨ : ੧	੭੮੯
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥	ਤੁਖਾ ੪, ਛੰਤ ੪, ੧ : ੧	੧੧੧੬
ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ ॥	ਤੁਖਾ ੪, ਛੰਤ ੪, ੧ : ੬	੧੧੧੬
ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥	ਗਉ ਕਬ, ਅਸ ੫੭, ੪ : ੧	੩੩੬

ਨਿਹਚਲ ਰਾਜੁ ਹੈ ਸਦਾ ਤਿਸੁ ਕੇਰਾ ਨਾ ਆਵੈ ਨਾ ਜਾਈ ॥	ਵਡ ੪, ਵਾਰ ੧੫ ਸ, ੩, ੨ : ੬ -	੫੯੨
ਨਿਹਚਲੁ ਏਕੁ ਆਪਿ ਅਬਿਨਾਸੀ ਸੋ ਨਿਹਚਲੁ ਜੋ ਤਿਸਹਿ ਧਿਆਇਦਾ ॥	ਮਾਰੂ ੫, ਸੋਲਾ ੫, ੭ : ੩ -	੧੦੭੬
ਨਿਹਚਲੁ ਏਕੁ ਸਚਾ ਸਚ ਸੋਈ ॥	ਗਉ ੧, ਅਸ ੧੪, ੬ : ੧ -	੨੨੭
ਨਿਹਚਲੁ ਏਕੁ ਸਦਾ ਸਚੁ ਸੋਈ ॥	ਮਾਰੂ ੩, ਸੋਲਾ ੧੪. ੧ : ੧ -	੧੦੫੭
ਨਿਹਚਲੁ ਏਕੁ ਸਰੇਵਿਆ ਹੋਰੁ ਸਭ ਵਿਣਾਸੁ ॥	ਗਉ ੫, ਵਾਰ. ੧੫ : ੩ -	੩੨੧
ਨਿਹਦਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥	ਮਾਰੂ ੫, ਵਾਰ, ੧੯ : ੧ -	੧੧੦੧
ਨਿਹਚਲੁ ਸਚਾ ਏਕੁ ਹੈ ਗੁਰਮੁਖਿ ਬੂਝੈ ਸੁ ਨਿਹਚਲੁ ਹੋਈ ॥	ਮਾਰੂ ੩, ਵਾਰ, ੬ : ੫ -	੧੦੮੮
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥	ਮਾਰੂ ੫, ਵਾਰ, ੧੭ : ੮ -	੧੧੦੦
ਨਿਹਚਲੁ ਸਾਚੁ ਰਹਿਆ ਕਲ ਧਾਰਿ ॥	ਬਿਲਾ ੩, ਵਾ ੧, ੧੦ : ੫ -	੮੪੨
ਨਿਹਚਲੁ ਹਭ ਜਾਣਾ ਮਿਥਿਆ ਮਾਣਾ ਸੰਤ ਪ੍ਰਭੂ ਹੋਇ ਦਾਸਾ ॥	ਸੂਹੀ ੫, ਛੰਤ ੧, ੩ : ੩ -	੭੭੭
ਨਿਹਚਲੁ ਹਭ ਵੈਸੀ ਸੁਣਿ ਪਰਦੇਸੀ ਸੰਤਸੰਗਿ ਮਿਲਿ ਰਹੀਐ ॥	ਸੂਹੀ ੫, ਛੰਤ ੧, ੨ : ੩ -	੭੭੭
ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥	ਮਾਰੂ ੫, ਵਾਰ, ੧੯ : ੩ -	੧੧੦੧
ਨਿਹਚਲੁ ਕੋਇ ਨ ਦਿਸੈ ਸੰਸਾਰੈ ॥	ਗਉ ੧, ਅਸ ੧੪, ੫ : ੨ -	੨੨੭
ਨਿਹਚਲੁ ਚਤੁਰੁ ਸੁਜਾਣੁ ਬਿਧਾਤਾ ਚੰਚਲੁ ਜਗਤੁ ਸਬਾਇਆ ॥	ਤੁਖਾ ੧, ਬਾਰਾ, ੧੩ : ੩ -	੧੧੦੯
ਨਿਹਚਲੁ ਤਿਨ ਕਾ ਠਾਣਾ ॥	ਮਾਰੂ ੫, ੨੩, ੩ : ੧ -	੧੦੦੬
ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥	ਮਾਰੂ ੫, ਵਾਰ, ੧੯ : ੨ -	੧੧੦੧
ਨਿਹਚਲੁ ਮਸਤਿਕ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥	ਮਾਰੂ ੫, ਵਾਰ, ੧੯ : ੬ -	੧੧੦੧
ਨਿਹਚਲੁ ਰਾਜੁ ਸਦਾ ਹਰਿ ਕੇਰਾ ਤਿਸੁ ਬਿਨੁ ਅਵਰੁ ਨ ਕੋਈ ਰਾਮ ॥	ਸੂਹੀ ੩, ਛੰਤ ੪, ੧ : ੨ -	੭੭੦
ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ ॥	ਸਿਰੀ ੫, ਅਸ ੨੯, ੧੮ : ੩ -	੭੪
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥	ਮਾਝ ੧, ਵਾਰ ੨੩ ਸ, ੨, ੨ : ੧ -	੧੪੮
ਨਿਹਫਲੰ ਤਸ੍ਯ ਜਨਮਸ੍ਯ ਜਾਵਦ ਬ੍ਰਹਮ ਨ ਬਿੰਦਤੇ ॥	ਸਸ ੧, ੨ : ੧ -	੧੩੫੩
ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ ॥	ਬਿਲਾ ੯, ੩, ੧ : ੨ -	੮੩੧
ਨਿਹਫਲ ਮਾਨੁਖੁ ਜਪੈ ਨਹੀ ਨਾਮ ॥	ਗਉ ੫, ੧੨੪, ੩ : ੨ -	੧੯੦
ਨਿਹਫਲੁ ਜਨਮੁ ਤਿਨ ਬ੍ਰਿਥਾ ਗਵਾਇਆ ਤੇ ਸਾਕਤ ਮੁਏ ਮਰਿ ਝੂਰੇ ॥	ਵਡ ੪, ਛੰਤ ੩, ੩ : ੩ -	੫੭੪
ਨਿਹਫਲੁ ਤਿਨ ਕਾ ਜੀਵਿਆ ਜਿ ਖਸਮੁ ਨ ਜਾਣਹਿ ਆਪਣਾ ਅਵਰੀ ਕਉ ਚਿਤੁ ਲਾਇ ॥	ਗੂਜ ੩, ਵਾਰ ੨ ਸ, ੩, ੧ : ੫ -	੫੦੯
ਨਿਕਸਿਆ ਫੂਕ ਤ ਹੋਇ ਗਇਓ ਸੁਆਹਾ ॥	ਆਸਾ ੫, ੮੬, ੨ : ੪ -	੩੯੨
ਨਿਕਸਿ ਜਾਤਉ ਰਹੈ ਅਸਥਿਰੁ ਜਾਮਿ ਸਚੁ ਪਛਾਣਿਆ ॥	ਗਉ ੧, ਛੰਤ ੧, ੩ : ੪ -	੨੪੨
ਨਿਕਸੁ ਰੇ ਪੰਖੀ ਸਿਮਰਿ ਹਰਿ ਪਾਂਖ ॥	ਗਉ ੫, ੧੨੦*, ੧*: ੧ -	੨੦੪
ਨਿਕਟਿ ਆਨਿ ਪ੍ਰਿਅ ਸੇਜ ਧਰੀ ॥	ਆਸਾ ੫, ੫੩, ੨ : ੧ -	੩੮੪
ਨਿਕਟਿ ਸੁਨਉ ਅਰੁ ਪੇਖਉ ਨਾਹੀ ਭਰਮਿ ਭਰਮਿ ਦੁਖ ਭਰੀਆ ॥	ਸਾਰ ੫, ੨੪, ੧ : ੧ -	੧੨੦੯
ਨਿਕਟਿ ਕਰਿ ਜਾਣਹੁ ਸਦਾ ਪ੍ਰਭੁ ਹਾਜਰੁ ਕਿਸੁ ਸਿਉ ਕਰਹੁ ਬੁਰਾਈ ॥	ਰਾਮ ੫, ੨, ੩ : ੨ -	੮੯੩
ਨਿਕਟਿ ਜੀਅ ਕੈ ਸਦ ਹੀ ਸੰਗਾ ॥	ਆਸਾ ੫, ੨੧, ੧ : ੧ -	੩੭੬
ਨਿਕਟਿ ਨ ਜਾਨੈ ਬੋਲੈ ਕੂੜੁ ॥	ਭੈਰ ੫, ੧੬, ੩ : ੧ -	੧੧੩੯
ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥	ਭੈਰ ੫, ੧੬, ੨ : ੧ -	੧੧੩੯
ਨਿਕਟਿ ਨੀਰੁ ਪਸੁ ਪੀਵਸਿ ਨ ਝਾਗਿ ॥	ਗਉ ਕਬ, ੨੪, ੨ : ੨ -	੩੨੮
ਨਿਕਟਿ ਪੇਖੁ ਪ੍ਰਭੁ ਕਰਣਹਾਰ ॥	ਬਸੰ ੫, ੧੧, ੩ : ੩ -	੧੧੮੩
ਨਿਕਟਿ ਬਸੰਤੋ ਬਾਂਸੋ ਨਾਨਕ ਅਹੰ ਬੁਧਿ ਨ ਬੋਹਤੇ ॥	ਗਾਥਾ ੫, ੫ : ੨ -	੧੩੬੦
ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥	ਭੈਰ ੫, ੧੬, ੧ : ੧ -	੧੧੩੯
ਨਿਕਟਿ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥	ਸੂਹੀ ੫, ੨੦, ੧ : ੨ -	੭੪੧
ਨਿਕਟਿ ਵਸੈ ਦੇਖੈ ਸਭੁ ਸੋਈ ॥	ਬਿਲਾ ੧, ਅਸ ੧, ੧ : ੧ -	੮੩੧
ਨਿਕਟਿ ਵਸੈ ਨਾਹੀ ਹਰਿ ਦੂਰਿ ॥	ਗਉ ੪, ੪੪, ੧*: ੨ -	੧੬੫
ਨਿਕਟਿ ਵਸੈ ਨਾਹੀ ਪ੍ਰਭੁ ਦੂਰਿ ॥	ਸੂਹੀ ੫, ੨, ੨ : ੨ -	੭੩੬
ਨਿਕਟਿ ਵਸੈ ਨਾਹੀ ਪ੍ਰਭੁ ਦੂਰੇ ॥	ਵਡ ੫, ੪, ੨ : ੨ -	੫੬੩
ਨਿਕਟਿ ਵਰਤਨਿ ਸਾ ਸਦਾ ਸੁਹਾਗਨਿ ਦਹ ਦਿਸ ਸਾਈ ਜਾਨੀ ॥	ਸਾਰ ੫, ੧੨੭, ੨ : ੧ -	੧੨੨੮
ਨਿਕੁਟੀ ਦੇਹ ਦੇਖਿ ਧੁਨਿ ਉਪਜੈ ਮਾਨ ਕਰਤ ਨਹੀ ਬੂਝੈ ॥	ਸਿਰੀ ਬੇਣੀ, ੧, ੫ : ੧ -	੯੩
ਨਿਖੁਟਿ ਨ ਜਾਈ ਮੂਲਿ ਅਤੁਲ ਭੰਡਾਰਿਆ ॥	ਗਉ ੫, ਵਾਰ ੯ ਸ, ੫; ੧ : ੩ -	੩੨੦

ਨਿਡਰੇ ਕਉ ਕੈਸਾ ਡਰੁ ਕਵਨੁ ॥	ਗਉ ੧, ਅਸ ੨, ੫ : ੨	-	੨੨੧
ਨਿਤ ਉਠਿ ਹਾਸੈ ਹੀਗੈ ਮਰੈ ॥	ਗਉ ਕਬ, ੧੪, ੧ : ੨	-	੩੨੬
ਨਿਤ ਉਠਿ ਕੋਰੀ ਗਾਗਰਿ ਆਨੈ ਲੀਪਤ ਜੀਉ ਗਇਓ ॥	ਬਿਲਾ ਕਬ, ੪, ੧ : ੧	-	੮੫੬
ਨਿਤ ਉਠਿ ਗਾਵਹੁ ਪ੍ਰਭ ਕੀ ਬਾਣੀ ॥	ਪ੍ਰਭਾ ੫, ੯, ੨ : ੧	-	੧੩੪੦
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥	ਗਉ ੪, ਵਾਰ ੧੩ ਸ, ੪, ੨ : ੩	-	੩੦੭
ਨਿਤ ਅਨੰਦ ਸੁਖ ਪਾਇਆ ॥	ਸੋਰ ੫, ੮੧, ੧ : ੩	-	੬੨੮
ਨਿਤ ਆਸਾ ਮਨਿ ਚਿਤਵੈ ਮਨ ਤ੍ਰਿਸਨਾ ਭੁਖ ਲਗਾਇਆ ॥	ਸੂਹੀ ੪, ਛੰਤ ੫, ੩ : ੨	-	੭੭੬
ਨਿਤ ਸਉਦਾ ਸੂਦੁ ਕੀਚੈ ਬਹੁ ਭਾਤਿ ਕਰਿ ਮਾਇਆ ਕੈ ਤਾਈ ॥	ਗਉ ੪, ੪੮, ੩ : ੧	-	੧੬੬
ਨਿਤ ਸਾਰਿ ਸਮਾਲ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥	ਕਾਨ ੪, ਵਾਰ, ੬ : ੩	-	੧੩੧੫
ਨਿਤ ਸਿਮਰਿ ਪ੍ਰਭੁ ਗੁਣਤਾਸੁ ॥	ਬਿਲਾ ੫, ਅਸ ੧, ੫ : ੨	-	੮੩੭
ਨਿਤ ਸੁਹਾਗਣਿ ਸਦਾ ਪਿਰੁ ਰਾਵੈ ॥	ਵਡ ੪, ੨, ੪ : ੧	-	੫੬੧
ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥	ਮਾਰੂ ੫, ਵਾਰ, ੧੨ : ੬	-	੧੦੯੮
ਨਿਤ ਹਰਿ ਗੁਣ ਗਾਵਹ ਹਰਿ ਨਾਮਿ ਸਮਾਇ ॥	ਗਉ ੪, ੪੮, ੧*: ੨	-	੧੬੬
ਨਿਤ ਹਰਿ ਜਪੁ ਜਾਪੈ ਜਪਿ ਹਰਿ ਸੁਖੁ ਪਾਵੈ ॥	ਮਾਰੂ ੪, ੮, ੧*: ੨	-	੯੯੮
ਨਿਤ ਕਰਹਿ ਮੁਨਿ ਜਨ ਸੇਵ ॥	ਬਿਲਾ ੫, ਅਸ ੧, ੬ : ੪	-	੮੩੭
ਨਿਤ ਗਾਈਐ ਹਰਿ ਦੂਖ ਬਿਸਾਰਨੋ ॥	ਬਿਲਾ ੪, ੭, ੧*: ੫	-	੮੦੧
ਨਿਤ ਗਾਵਹਿ ਹਰਿ ਹਰਿ ਗੁਣ ਜਾਸ ॥	ਗਉ ੫, ੭੩, ੧ : ੪	-	੧੭੬
ਨਿਤ ਚਰਨ ਸੇਵਹੁ ਸਾਧ ਕੇ ਤਜਿ ਲੋਭ ਮੋਹ ਬਿਕਾਰ ॥	ਮਾਲੀ ੫, ੧, ੨ : ੧	-	੯੮੬
ਨਿਤ ਚੁਗਲੀ ਕਰੇ ਅਣਹੋਦੀ ਪਰਾਈ ਮੁਹੁ ਕਢਿ ਨ ਸਕੈ ਓਸ ਦਾ ਕਾਲਾ ਭਇਆ ॥	ਗਉ ੪, ਵਾਰ ੧੫ ਸ, ੪, ੧ : ੪	-	੩੦੮
ਨਿਤ ਜਪਿਅਹੁ ਸੰਤਹੁ ਰਾਮ ਨਾਮੁ ਭਉਜਲ ਬਿਖੁ ਤਾਰੀ ॥	ਵਡ ੪, ਵਾਰ, ੨ : ੪	-	੫੮੬
ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ ਹਰਿ ਦਰਗਹ ਢੋਈਐ ॥	ਵਡ ੪, ਵਾਰ, ੪ : ੩	-	੫੮੭
ਨਿਤ ਜਪੀਐ ਸਾਸਿ ਗਿਰਾਸਿ ਨਾਉ ਪਰਵਦਿਗਾਰ ਦਾ ॥	ਗੂਜ ੫, ਵਾਰ, ੪ : ੧	-	੫੧੮
ਨਿਤ ਜੀਵਣ ਕਉ ਚਿਤੁ ਗੜ੍ਹ ਮੰਡਪ ਸਵਾਰਿਆ ॥	ਸਾਰ ੪, ਵਾਰ, ੩੦ : ੨	-	੧੨੪੮
ਨਿਤ ਜੋਬਨੁ ਜਾਵੈ ਮੇਰੇ ਪਿਆਰੇ ਜਮੁ ਸਾਸ ਹਿਰੇ ॥	ਆਸਾ ੪, ਛੰਤ ੨੧, ੨ : ੩	-	੪੫੧
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥	ਗਉ ੪, ਵਾਰ ੧੩ ਸ, ੪, ੨ : ੨	-	੩੦੭
ਨਿਤ ਤੀਰਥਿ ਨਾਵੈ ਨ ਜਾਇ ਅਹੰਕਾਰਾ ॥	ਗਉ ੩, ਅਸ ੩, ੩ : ੨	-	੨੩੦
ਨਿਤ ਦਿਨਸੁ ਰਾਤਿ ਲਾਲਚੁ ਕਰੇ ਭਰਮੈ ਭਰਮਾਇਆ ॥	ਗਉ ੪, ੪੮, ੧ : ੧	-	੧੬੬
ਨਿਤ ਦੇਖੈ ਸੁਆਮੀ ਹਜੂਰਿ ॥	ਬਸੰ ੫, ੧੫, ੩ : ੨	-	੧੧੮੪
ਨਿਤ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਨਾਮੁ ਧਿਆਇਆ ॥	ਸਿਰੀ ੪, ਵਾਰ, ੨੧ : ੪	-	੯੧
ਨਿਤ ਨਾਨਕ ਨਾਮੁ ਧਿਆਈ ॥	ਸੋਰ ੫, ੮੭, ੨ : ੪	-	੬੩੦
ਨਿਤ ਨਾਨਕੁ ਚਿਤਵੈ ਸਚੁ ਅਰਦਾਸਿ ॥	ਰਾਮ ੫, ੫੬, ੪ : ੪	-	੯੦੦
ਨਿਤ ਨਿਹਫਲ ਕਰਮ ਕਮਾਇ ਬਫਾਵੈ ਦੁਰਮਤੀਆ ॥	ਤਿਲੰ ੪, ੨, ੧ : ੧	-	੭੨੩
ਨਿਤ ਨਿਤ ਸੇਵ ਕਰੀ ਹਰਿ ਜਨ ਕੀ ਜੋ ਹਰਿ ਹਰਿ ਕਥਾ ਸੁਣਾਏ ॥	ਵਡ ੪, ੩, ੪ : ੩	-	੫੬੧
ਨਿਤ ਨਿਤ ਖਰਾ ਸਮਾਲੀਐ ਸਚੁ ਸਉਦਾ ਪਾਈਐ ॥	ਆਸਾ ੧, ਅਸ ੨੦, ੫ : ੧	-	੪੨੧
ਨਿਤ ਨਿਤ ਖੁਸੀਆ ਮਨੁ ਕਰੇ ਨਿਤ ਨਿਤ ਮੰਗੈ ਸੁਖ ਜੀਉ ॥	ਸੂਹੀ ੧, ਅਸ ੨, ੪ : ੧	-	੭੫੧
ਨਿਤ ਨਿਤ ਕਾਇਆ ਮਜਨੁ ਕੀਆ ਨਿਤ ਮਲਿ ਮਲਿ ਦੇਹ ਸਵਾਰੇ ॥	ਨਟ ੪, ਅਸ ੫, ੩ : ੧	-	੯੮੨
ਨਿਤ ਨਿਤ ਜਾਗਰਣੁ ਕਰਹੁ ਸਦਾ ਸਦਾ ਆਨੰਦੁ ਜਪਿ ਜਗਦੀਸੋਰਾ ॥	ਸਾਰ ੪, ੯, ੨ : ੩	-	੧੨੦੧
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥	ਗਉ ੧, ਸੋਹ ੧, ੨ : ੧	-	੧੨
ਨਿਤ ਨਿਤ ਜੀਅੜੇ ਸਮਾਲੀਅਨਿ ਦੇਖੈਗਾ ਦੇਵਣਹਾਰੁ ॥	ਗਉ ੧, ੨੦, ੨ : ੧	-	੧੫੭
ਨਿਤ ਨਿਤ ਦਯੁ ਸਮਾਲੀਐ ॥	ਮਾਝ ੫, ਅਸ ੩੮, ੧*: ੧	-	੧੩੨
ਨਿਤ ਨਿਤ ਨਾਨਕ ਰਾਮ ਨਾਮੁ ਸਮਾਲਿ ॥	ਗਉ ੫, ੧੭੪, ੪ : ੨	-	੨੦੦
ਨਿਤ ਨਿਤ ਰਿਦੈ ਸਮਾਲਿ ਪ੍ਰੀਤਮੁ ਆਪਣਾ ॥	ਸੂਹੀ ੧, ਅਸ ੩, ੫ : ੧	-	੭੫੨
ਨਿਤ ਨਿਤ ਲੇਹੁ ਨ ਛੀਜੈ ਦੇਹ ॥	ਮਲਾ ੧, ੮, ੧ : ੩	-	੧੨੫੭
ਨਿਤ ਪਖਾ ਫੇਰੀ ਸੇਵ ਕਮਾਵਾ ਤਿਸੁ ਆਗੈ ਪਾਣੀ ਢੋਵਾਂ ॥	ਵਡ ੪, ੩, ੪ : ੨	-	੫੬੧
ਨਿਤ ਪੁਰਾਣ ਬਾਚੀਅਹਿ ਬੇਦ ਬ੍ਰਹਮਾ ਮੁਖਿ ਗਾਵੈ ॥	ਸਵ ੫, ਹਰਿ, ੮ : ੨	-	੧੪੦੯
ਨਿਤਪ੍ਰਤਿ ਇਸਨਾਨੁ ਸਰੀਰੰ ॥	ਪ੍ਰਭਾ ਬੇਣੀ, ੧, ੨ : ੧	-	੧੩੫੧

ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥	ਗਉ ੪, ਵਾਰ ੧੩ ਸ. ੪, ੧ : ੪	-	੩੦੭
ਨਿੰਦਕਾਂ ਪਾਸਹੁ ਹਰਿ ਲੇਖਾ ਮੰਗਸੀ ਬਹੁ ਦੇਇ ਸਜਾਈ ॥	ਗਉ ੪, ਵਾਰ ੩੦ ਸ. ੪, ੨ : ੫	-	੩੧੬
ਨਿੰਦਕਿ ਅਹਿਲਾ ਜਨਮੁ ਗਵਾਇਆ ॥	ਆਸਾ ੫, ੪੧, ੧*: ੧	-	੩੮੦
ਨਿੰਦਕੁ ਐਸੇ ਹੀ ਝਰਿ ਪਰੀਐ ॥	ਬਿਲਾ ੫, ੯੫, ੧*: ੧	-	੮੨੩
ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥	ਬਸੰ ੪, ਅਸ ੧, ੬ : ੨	-	੧੧੯੧
ਨਿੰਦਕੁ ਸੋ ਜੋ ਨਿੰਦਾ ਹੋਰੈ ॥	ਗਉ ਕਬ, ਅਸ ੭੧, ੨ : ੩	-	੩੩੯
ਨਿੰਦਕੁ ਸੋਧਿ ਸਾਧਿ ਬੀਚਾਰਿਆ ॥	ਗੋਂਡ ਰਵਿ, ੨, ੪ : ੩	-	੮੭੫
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥	ਟੋਡੀ ੫, ੧੧, ੧*: ੧	-	੭੧੪
ਨਿੰਦਕੁ ਜਮਦੂਤੀ ਆਇ ਸੰਘਾਰਿਓ ਦੇਵਹਿ ਮੂੰਡ ਊਪਰਿ ਮਟਾਕ ॥	ਸਾਰ ੫, ੧੦੫, ੨ : ੧	-	੧੨੨੪
ਨਿੰਦਕੁ ਡੂਬਾ ਹਮ ਉਤਰੇ ਪਾਰਿ ॥	ਗਉ ਕਬ, ਅਸ ੭੧, ੩ : ੪	-	੩੩੯
ਨਿੰਦਕੁ ਨਿੰਦਾ ਕਰਿ ਮਲੁ ਧੋਵੈ ਓਹੁ ਮਲਭਖੁ ਮਾਇਆਧਾਰੀ ॥	ਗੂਜ ੪, ਅਸ ੧, ੬ : ੧	-	੫੦੭
ਨਿੰਦਕੁ ਨਿੰਦੈ ਮੁਝੈ ਪਿਆਰਾ ॥	ਪ੍ਰਭਾ ੧, ੧੨, ੧*: ੨	-	੧੩੩੦
ਨਿੰਦਕੁ ਪ੍ਰਭੂ ਭੁਲਾਇਆ ਕਾਲੁ ਨੇਰੈ ਆਇਆ ਹਰਿ ਜਨ ਸਿਉ ਬਾਦੁ ਉਠਰੀਐ ॥	ਬਿਲਾ ੫, ੯੫, ੨ : ੧	-	੮੨੩
ਨਿੰਦਕੁ ਮੁਆ ਉਪਜਿ ਵਡ ਤਾਪੁ ॥	ਗਉ ੫, ੧੬੭, ੨ : ੨	-	੧੯੯
ਨਿੰਦਕੁ ਮੁਆ ਨਿੰਦਕ ਕੈ ਨਾਲਿ ॥	ਭੈਰ ੫, ੫੪, ੧*: ੧	-	੧੧੫੧
ਨਿੰਦ ਚਿੰਦ ਕਉ ਬਹੁਤੁ ਉਮਾਹਿਓ ਬੂਝੀ ਉਲਟਾਇਆ ॥	ਆਸਾ ੫, ੧੨੫, ੨ : ੨	-	੪੦੨
ਨਿੰਦ ਚਿੰਦ ਪਰ ਦੂਖਨਾ ਏ ਖਿਨ ਮਹਿ ਜਾਰੀ ॥	ਬਿਲਾ ੫, ੪੦, ੩ : ੧	-	੮੧੦
ਨਿੰਦਾ ਹਮਰਾ ਕਰੈ ਉਧਾਰੁ ॥	ਗਉ ਕਬ, ਅਸ ੭੧, ੩ : ੨	-	੩੩੯
ਨਿੰਦਾ ਹਮਰੀ ਪ੍ਰੇਮ ਪਿਆਰੁ ॥	ਗਉ ਕਬ, ਅਸ ੭੧, ੩ : ੧	-	੩੩੯
ਨਿੰਦਾ ਹੋਇ ਤ ਬੈਕੁੰਠਿ ਜਾਈਐ ॥	ਗਉ ਕਬ, ਅਸ ੭੧, ੧ : ੧	-	੩੩੯
ਨਿੰਦਾ ਕਹਾ ਕਰਹੁ ਸੰਸਾਰਾ ॥	ਗੋਂਡ ਰਵਿ, ੨, ੪ : ੧	-	੮੭੫
ਨਿੰਦਾ ਕਰਹਿ ਸਿਰਿ ਭਾਰੁ ਉਠਾਏ ॥	ਆਸਾ ੫, ੮, ੨ : ੨	-	੩੭੨
ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥	ਮਾਰੂ ਕਬ, ੧, ੩ : ੨	-	੧੧੦੫
ਨਿੰਦਾ ਕਰਦਾ ਪਚਿ ਮੁਆ ਵਿਚਿ ਦੇਹੀ ਭਖੈ ॥	ਗਉ ੪, ਵਾਰ, ੫, ੨੮ : ੩	-	੩੧੫
ਨਿੰਦਾ ਕਰਿ ਕਰਿ ਨਰਕ ਨਿਵਾਸੀ ਅੰਤਰਿ ਆਤਮ ਜਾਪੈ ॥	ਮਾਰੂ ੧, ਅਸ ੭, ੩ : ੩	-	੧੦੧੩
ਨਿੰਦਾ ਕਰਿ ਕਰਿ ਪਚਹਿ ਘਨੇਰੇ ॥	ਬਿਲਾ ੫, ੧੮, ੩ : ੧	-	੮੦੬
ਨਿੰਦਾ ਕਰਿ ਕਰਿ ਬਹੁਤੁ ਵਿਗੂਤਾ ਗਰਭ ਜੋਨਿ ਮਹਿ ਕਿਰਤਿ ਪਇਆ ॥	ਰਾਮ ੫, ੫੫, ੨ : ੧	-	੯੦੦
ਨਿੰਦਾ ਕਰਿ ਕਰਿ ਬਹੁ ਭਾਰੁ ਉਠਾਵੈ ਬਿਨੁ ਮਜੂਰੀ ਭਾਰੁ ਪਹੁਚਾਵਣਿਆ ॥	ਮਾਝ ੩, ਅਸ ੧੫, ੪ : ੩	-	੧੧੮
ਨਿੰਦਾ ਕਰੈ ਸੁ ਹਮਰਾ ਮੀਤੁ ॥	ਗਉ ਕਬ, ਅਸ ੭੧, ੨ : ੧	-	੩੩੯
ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇਤਬਾਰੀ ॥	ਗਉ ੧, ੧੩, ੨ : ੨	-	੧੫੫
ਨਿੰਦਾ ਜਨ ਕਉ ਖਰੀ ਪਿਆਰੀ ॥	ਗਉ ਕਬ, ਅਸ ੭੧, ੧*: ੨	-	੩੩੯
ਨਿੰਦਾ ਤੇਰੀ ਜੋ ਕਰੇ ਸੋ ਵੰਞੈ ਚੂਰੁ ॥	ਰਾਮ ਬਸ, ਵਾਰ, ੫ : ੭	-	੯੬੭
ਨਿੰਦਾ ਦੁਸਟੀ ਤੇ ਕਿਨਿ ਫਲੁ ਪਾਇਆ ਹਰਣਾਖਸ ਨਖਹਿ ਬਿਦਾਰੇ ॥	ਸੋਰ ੩, ੫, ੨ : ੨	-	੬੦੧
ਨਿੰਦਾ ਬਾਪੁ ਨਿੰਦਾ ਮਹਤਾਰੀ ॥	ਗਉ ਕਬ, ਅਸ ੭੧, ੧*: ੩	-	੩੩੯
ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ ॥	ਸੂਹੀ ੩, ਅਸ ੩, ੬ : ੧	-	੭੫੫
ਨਿੰਦੁ ਬਿੰਦੁ ਨਹੀ ਜੀਉ ਨ ਜਿੰਦੋ ॥	ਮਾਰੂ ੧, ਸੋਲਾ ੧੫, ੯ : ੧	-	੧੦੩੫
ਨਿਦ੍ਰਾ ਬਿਨੁ ਨਰੁ ਪੈ ਸੋਵੈ ॥	ਬਸੰ ਕਬ, ੩, ੨ : ੩	-	੧੧੯੪
ਨਿਧਨਿਆ ਧਨੁ ਨਿਗੁਰਿਆ ਗੁਰੁ ਨਿੰਮਾਣਿਆ ਤੂ ਮਾਣੁ ॥	ਮਾਰੂ ੧, ੧੦, ੩ : ੧	-	੯੯੨
ਨਿਧਰਿਆ ਧਰ ਏਕੁ ਨਾਮੁ ਨਿਰੰਜਨੋ ਜੀਉ ॥	ਧਨਾ ੫, ਛੰਤ ੧, ੨ : ੧	-	੬੯੧
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥	ਸਾਰ ੫, ੧, ੨ : ੧	-	੧੨੦੨
ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥	ਆਸਾ ੫, ਛੰਤ ੧੨, ੪ : ੧	-	੪੬੧
ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ ॥	ਗਉ ੧, ਅਸ ੧, ੧ : ੧	-	੨੨੦
ਨਿਧਿ ਸਿਧਿ ਰਿਧਿ ਹਰਿ ਹਰਿ ਹਰਿ ਮੇਰੈ ॥	ਮਾਝ ੫, ੨੩, ੧ : ੧	-	੧੮੧
ਨਿਧਿ ਗੁਣ ਗਾਵਾ ਦੇਖਿ ਹਦੂਰਿ ॥	ਆਸਾ ੧, ਅਸ ੧, ੭ : ੪	-	੪੧੧
ਨਿਧਿ ਨਾਮੁ ਨਾਨਕ ਮੋਰੈ ॥	ਆਸਾ ੫, ੧੫੪, ੨ : ੪	-	੪੦੮
ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥	ਬਿਲਾ ੫, ੫੪, ੪ : ੧	-	੮੧੪

ਨਿਧਿ ਨਿਧਾਨ ਹਰਿ ਅੰਮ੍ਰਿਤ ਪੂਰੇ ॥	ਗਉ ੫, ਬਾਅ, ੩੬ : ੭	-	੨੫੮
ਨਿਧਿ ਨਿਧਾਨ ਨਾਨਕ ਹਰਿ ਸੇਵਾ ਅਵਰ ਸਿਆਨਪ ਸਗਲ ਅਕਾਥ ॥	ਬਿਲਾ ੫, ੧੨੨, ੨ : ੨	-	੮੨੮
ਨਿਪਟਿ ਬਾਜੀ ਹਾਰਿ ਮੂਕਾ ਪਛੁਤਾਇਓ ਮਨਿ ਭੋਰਾ ॥	ਆਸਾ ੫, ੧੫੨, ੨ : ੨	-	੪੦੮
ਨਿਬਹੀ ਨਾਮ ਕੀ ਸਚੁ ਖੇਪ ॥	ਸਾਰ ੫, ੧੧੬, ੧*: ੧	-	੧੨੨੬
ਨਿਬਾਹਿ ਲੇਹੁ ਮੋ ਕਉ ਪੁਰਖ ਬਿਧਾਤੇ ਓੜਿ ਪਹੁਚਾਵਹੁ ਦਾਤੇ ॥	ਗਉ ੫, ੧੩੫*, ੧*: ੨	-	੨੦੯
ਨਿਮਖ ਏਕ ਹਰਿ ਨਾਮੁ ਦੇਇ ਮੇਰਾ ਮਨੁ ਤਨੁ ਸੀਤਲੁ ਹੋਇ ॥	ਸਿਰੀ ੫, ੭੬, ੨ : ੨	-	੪੪
ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥	ਆਸਾ ੫, ੧੨੭, ੧ : ੧	-	੪੦੩
ਨਿਮਖ ਘਰੀ ਨ ਸਿਮਰਿ ਸੁਆਮੀ ਜੀਉ ਪਿੰਡੁ ਜਿਨਿ ਦੀਨ ॥	ਸਾਰ ੫, ੧੦੮, ੧*: ੨	-	੧੨੨੫
ਨਿਮਖ ਨ ਛੋਡੈ ਸਦ ਹੀ ਸਾਥ ॥	ਭੈਰ ੫, ੫੧, ੨ : ੪	-	੧੧੫੧
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥	ਗਉ ੫, ੮੪, ੧ : ੨	-	੧੮੦
ਨਿਮਖ ਨ ਬਿਸਰਉ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ॥	ਦੇਵ ੫, ੩, ੧ : ੨	-	੫੨੯
ਨਿਮਖ ਨ ਬਿਸਰਉ ਤੁਮ੍ ਕਉ ਹਰਿ ਹਰਿ ਸਦਾ ਭਜਹੁ ਜਗਦੀਸ ॥	ਗੂਜ ੫, ੪, ੧*: ੨	-	੪੯੬
ਨਿਮਖ ਨ ਬਿਸਰਉ ਮਨ ਤੇ ਹਰਿ ਹਰਿ ਸਾਧਸੰਗਤਿ ਮਹਿ ਪਾਇਆ ॥	ਗੂਜ ੫, ੩, ੧ : ੨	-	੪੯੫
ਨਿਮਖ ਨ ਬਿਸਰਹਿ ਹਰਿ ਚਰਣ ਤੁਮ੍ਾਰੇ ॥	ਸੂਹੀ ੫, ੩੧, ੪ : ੧	-	੭੪੩
ਨਿਮਖ ਨ ਬਿਸਰੈ ਜੀਅ ਭਗਤਨ ਕੈ ਆਠ ਪਹਰ ਮਨ ਤਾ ਕਉ ਜਾਪਿ ॥	ਰਾਮ ੫, ੫੪, ੧*: ੨	-	੯੦੦
ਨਿਮਖ ਨ ਬਿਛੁਰੈ ਘਰੀ ਨ ਬਿਸਰੈ ਸਦ ਸੰਗੇ ਜਤ ਜਾਇਆ ॥	ਸਾਰ ੫, ੪੧, ੧ : ੨	-	੧੨੧੨
ਨਿਮਖ ਨ ਲੀਨ ਭਇਓ ਚਰਨਨ ਸਿੰਉ ਬਿਰਥਾ ਅਉਧ ਸਿਰਾਨੀ ॥	ਗਉ ੯, ੮, ੨ : ੨	-	੨੨੦
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥	ਮਾਰੂ ੫, ਸੋਲਾ ੧੩, ੯ : ੨	-	੧੦੮੫
ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ ॥	ਪ੍ਰਭਾ ੫, ੧, ੧ : ੪	-	੧੩੩੭
ਨਿਮਖ ਨ ਵੀਸਰੈ ਹਾਂ ॥	ਆਸਾ ੫, ੧੬੧, ੨ : ੫	-	੪੧੦
ਨਿਮਖ ਨਿਮਖ ਏਹੀ ਆਰਾਧਉ ॥	ਆਸਾ ੫, ੮੪, ੪ : ੧	-	੩੯੧
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥	ਗਉ ੫, ੮੪, ੨ : ੨	-	੧੮੦
ਨਿਮਖ ਨਿਮਖ ਕਰਿ ਸਰੀਰੁ ਕਟਾਵੈ ॥	ਗਉ ੫, ਸੁਖ ੩, ੨ : ੭	-	੨੬੫
ਨਿਮਖ ਨਿਮਖ ਜਪਿ ਨਾਨਕ ਹਰੀ ॥	ਗਉ ੫, ਸੁਖ ੫, ੮ : ੧੦	-	੨੬੯
ਨਿਮਖ ਨਿਮਖ ਠਾਕੁਰ ਨਮਸਕਾਰੈ ॥	ਗਉ ੫, ਸੁਖ ੯, ੯ ਸ: ੩	-	੨੭੪
ਨਿਮਖ ਨਿਮਖ ਤਿਸੁ ਨਮਸਕਾਰ ॥	ਬਸੰ ੫, ੬, ੧*: ੨	-	੧੧੮੧
ਨਿਮਖ ਨਿਮਖ ਤੁਮ ਹੀ ਪ੍ਰਤਿਪਾਲਹੁ ਹਮ ਬਾਰਿਕ ਤੁਮਰੇ ਧਾਰੇ ॥	ਧਨਾ ੫, ੧੨, ੧ : ੨	-	੬੭੪
ਨਿਮਖ ਨਿਮਖ ਵਸੈ ਤਿਨ੍ ਨਾਲੇ ॥	ਸੂਹੀ ੫, ੧੧, ੩ : ੨	-	੭੩੯
ਨਿਮਖ ਬਚਨੁ ਪ੍ਰਭ ਹੀਅਰੈ ਬਸਿਓ ਸਗਲ ਭੂਖ ਮੇਰੀ ਲਾਥੇ ॥	ਸਾਰ ੫, ੪੩, ੧*: ੨	-	੧੨੧੨
ਨਿਮਖ ਮਾਹਿ ਹੋਵੈ ਤੇਰੀ ਛੋਟਿ ॥	ਗਉ ੫, ੭੩, ੩ : ੪	-	੧੭੭
ਨਿਮਖ ਮਾਹਿ ਚਾਰਿ ਕੁੰਟ ਫਿਰਿ ਆਵੈ ॥	ਗਉ ੫, ਸੁਖ ੧੧, ੩ : ੮	-	੨੭੭
ਨਿਮਖ ਮਾਹਿ ਨਾਨਕ ਸਮਝਾਈ ॥	ਗਉ ੫, ਬਾਅ, ੪੭ : ੮	-	੨੬੦
ਨਿਮਤ ਨਾਮਦੇਉ ਦੂਧੁ ਪੀਆਇਆ ॥	ਆਸਾ ਰਵਿ, ੫, ੨ : ੧	-	੪੮੭
ਨਿੰਮਾਣਿਆ ਹਰਿ ਮਾਣੁ ਹੈ ਹਰਿ ਪ੍ਰਭੁ ਹਰਿ ਆਪੈ ਰਾਮ ॥	ਬਿਲਾ ੪, ਛੰਤ ੧, ੨ : ੧	-	੮੪੪
ਨਿਮਾਣਿਆ ਗੁਰੁ ਮਾਣੁ ਹੈ ਗੁਰੁ ਸਤਿਗੁਰੁ ਕਰੇ ਸਾਬਾਸਿ ॥	ਸਿਰੀ ੪, ੬੮, ੨ : ੨	-	੪੧
ਨਿਮਾਣਿਆ ਪ੍ਰਭੁ ਮਾਣੁ ਤੂੰ ਤੇਰੈ ਸੰਗਿ ਸਮਾਉ ॥	ਸਿਰੀ ੫, ੮੨, ੩ : ੩	-	੪੬
ਨਿਮਾਣੀ ਨਿਤਾਣੀ ਹਰਿ ਬਿਨੁ ਕਿਉ ਪਾਵੈ ਸੁਖ ਮਹਲੀ ॥	ਤੁਖਾ ੧, ਬਾਰਾ, ੭ : ੫	-	੧੧੦੮
ਨਿਮਾਣੇ ਕਉ ਪ੍ਰਭ ਦੇਤੋ ਮਾਨੁ ॥	ਭੈਰ ੫, ੩੬, ੩ : ੧	-	੧੧੪੬
ਨਿਮਾਣੇ ਮਾਣੁ ਕਰਹਿ ਤੁਧੁ ਭਾਵੈ ॥	ਮਾਰੂ ੪, ਸੋਲਾ ੨, ੧੪ : ੧	-	੧੦੭੧
ਨਿਮਾਨੇ ਕਉ ਗੁਰਿ ਕੀਨੋ ਮਾਨੁ ॥	ਆਸਾ ੫, ੧੦੦, ੩ : ੨	-	੩੯੫
ਨਿਮਾਨੇ ਕਉ ਜੋ ਦੇਤੋ ਮਾਨੁ ॥	ਗੋਂਡ ੫, ੫, ੧ : ੧	-	੮੬੩
ਨਿਮਾਨੇ ਕਉ ਪ੍ਰਭ ਤੇਰੋ ਮਾਨੁ ॥	ਗਉ ੫, ਸੁਖ ੩, ੭ : ੩	-	੨੬੬
ਨਿੰਮੁ ਬਿਰਖੁ ਬਹੁ ਸੰਚੀਐ ਅੰਮ੍ਰਿਤ ਰਸੁ ਪਾਇਆ ॥	ਸਾਰ ੪, ਵਾਰ, ੧੬ : ੧	-	੧੨੪੪
ਨਿਰਹਾਰ ਵਰਤੀ ਆਪਰਸਾ ॥	ਸਿਰੀ ੫, ਅਸ ੨੭, ੬ : ੧	-	੭੧
ਨਿਰਹਾਰੀ ਕੇਸਵ ਨਿਰਵੈਰਾ ॥	ਮਾਝ ੫, ੧੩, ੩ : ੧	-	੯੮
ਨਿਰੰਕਾਰ ਆਕਾਰ ਆਪਿ ਨਿਰਗੁਨ ਸਰਗੁਨ ਏਕ ॥	ਗਉ ੫, ਬਾਅ, ੨ ਸ: ੧	-	੨੫੦
ਨਿਰੰਕਾਰ ਕੈ ਦੇਸਿ ਜਾਹਿ ਤਾ ਸੁਖਿ ਲਹਹਿ ਮਹਲੁ ॥	ਸੋਰ ੧, ੨, ੩ : ੩	-	੫੯੫

ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ॥	ਸਾਰ ੫, ੬੮, ੨ : ੧	੧੨੧੭
ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਨਹਾਰੇ ॥	ਆਸਾ ੫, ੪੮, ੩ : ੧	੩੮੩
ਨਿਰਭਉ ਭਏ ਸਗਲ ਭੈ ਖੋਏ ਗੋਬਿਦ ਚਰਣ ਓਟਾਈ ॥	ਮਾਰੂ ੫, ੬, ੪ : ੧	੧੦੦੦
ਨਿਰਭਉ ਭਏ ਸੰਤ ਭ੍ਰਮੁ ਡਾਰਿਓ ਪੂਰਨ ਸਰਬਾਗਿਓ ॥	ਗਉ ੫, ੧੬੦*, ੨ : ੨	੨੧੫
ਨਿਰਭਉ ਭਏ ਸਦਾ ਸੁਖ ਮਾਣੇ ਨਾਨਕ ਹਰਿ ਗੁਣ ਗਾਇ ॥	ਧਨਾ ੫, ੧੭, ੨ : ੨	੬੭੫
ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ ॥	ਸੋਰ ੫, ੨੧, ੩ : ੨	੬੧੪
ਨਿਰਭਉ ਭਏ ਖਸਮ ਰੰਗਿ ਰਾਤੇ ਜਮ ਕੀ ਤ੍ਰਾਸ ਬੁਝਾਏ ॥	ਵਡ ੫, ਛੰਤ ੧, ੩ : ੫	੫੭੭
ਨਿਰਭਉ ਭਏ ਗੁਰ ਚਰਣੀ ਲਾਗੇ ਇਕ ਰਾਮ ਨਾਮ ਆਧਾਰਾ ॥	ਸੋਰ ੫, ੫, ੨ : ੨	੬੦੯
ਨਿਰਭਉ ਭਏ ਗੋਬਿੰਦ ਗੁਨ ਗਾਵਤ ਸਾਧਸੰਗਿ ਦੁਖੁ ਜਾਇ ॥	ਰਾਮ ੫, ੫੩, ੧*: ੨	੮੯੯
ਨਿਰਭਉ ਭਏ ਨਾਨਕ ਭਉ ਮਿਟਿਆ ਹਰਿ ਪਾਇਓ ਪਾਠੰਗਾ ॥	ਸਾਰ ੫, ੩੦, ੨ : ੨	੧੨੧੦
ਨਿਰਭਉ ਭਏ ਪਰਾਨ ਚਿੰਤਾ ਸਗਲ ਲਹੀ ॥	ਆਸਾ ੫, ਛੰਤ ੯, ੧ : ੨	੪੫੮
ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥	ਮਾਰੂ ਨਾਮ, ੧, ੨ : ੨	੧੧੦੫
ਨਿਰਭਉ ਭੈ ਮਨੁ ਹੋਇ ਹਉਮੈ ਮੈਲੁ ਗਵਾਇਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੨, ੨ : ੨	੭੭੪
ਨਿਰਭਉ ਮਨਿ ਵਸਿਆ ਲਿਵ ਲਾਈ ॥	ਮਾਰੂ ੧, ਸੋਲਾ ੩, ੧੦ : ੨	੧੦੨੩
ਨਿਰਭੈ ਸਾਧ ਪਰੇ ਹਰਿ ਸਰਨਾ ॥	ਪ੍ਰਭਾ ੫, ੮, ੨ : ੪	੧੩੪੦
ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥	ਸਲੋ ਕਬ, ੫ : ੨	੧੩੬੪
ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥	ਗਉ ਕਬ, ਅਸ ੫੭, ੧*: ੨	੩੩੬
ਨਿਰਭੈ ਹੋਇ ਭਜੀਐ ਭਗਵਾਨ ॥	ਸਾਰ ਨਾਮ, ੧. ੪ : ੪	੧੨੫੨
ਨਿਰਮਲ ਉਦਕੁ ਗੋਵਿੰਦ ਕਾ ਨਾਮ ॥	ਗਉ ੫, ੧੬੪, ੧ : ੧	੧੯੮
ਨਿਰਮਲ ਅਕਥ ਕਹਾਣੀ ॥	ਸੋਰ ੫, ੮੨, ੨ : ੪	੬੨੯
ਨਿਰਮਲ ਅੰਮ੍ਰਿਤੁ ਗੁਰ ਤੇ ਪਾਇਆ ॥	ਮਾਝ ੩, ਅਸ ੨੦, ੩ : ੧	੧੨੧
ਨਿਰਮਲੰ ਸੰਤ ਸੰਗੇਣ ਓਟ ਨਾਨਕ ਪਰਮੇਸੁਰਹ ॥	ਜੈਤ ੫, ਵਾਰ ੧੭ ਸ, ੫, ੧ : ੨	੭੦੯
ਨਿਰਮਲ ਸਬਦੁ ਨਿਰਮਲ ਹੈ ਬਾਣੀ ॥	ਮਾਝ ੩, ਅਸ ੨੦, ੧ : ੧	੧੨੧
ਨਿਰਮਲੰ ਸਾਧ ਸੰਗਹ ਜਪੰਤਿ ਨਾਨਕ ਗੋਪਾਲ ਨਾਮੰ ॥	ਸਸ ੫, ੪੨ : ੪	੧੩੫੭
ਨਿਰਮਲ ਸੂਚੇ ਸਾਚੋ ਭਾਵੈ ॥	ਰਾਮ ੧, ਓਅੰ, ੨੭ : ੪	੯੩੩
ਨਿਰਮਲ ਸੋਇ ਬਣੀ ਹਰਿ ਬਾਣੀ ਮਨੁ ਨਾਮਿ ਮਜੀਠੈ ਰੰਗਨਾ ॥	ਮਾਰੂ ੫, ਸੋਲਾ ੯, ੧੫ : ੩	੧੦੮੧
ਨਿਰਮਲ ਸੋਭਾ ਨਿਰਮਲ ਰੀਤਿ ॥	ਭੈਰ ੫, ੪੬, ੪ : ੧	੧੧੪੯
ਨਿਰਮਲ ਸੋਭਾ ਅੰਮ੍ਰਿਤ ਤਾ ਕੀ ਬਾਨੀ ॥	ਗਉ ੫, ਸੁਖ ੨੪, ੮ : ੫	੨੯੬
ਨਿਰਮਲ ਸੋਭਾ ਅਚਰਜ ਬਾਣੀ ॥	ਭੈਰ ੫, ੪੭, ੪ : ੧	੧੧੪੯
ਨਿਰਮਲ ਹੰਸਾ ਸਦਾ ਸੁਖੁ ਨੇਹਾ ॥	ਮਾਰੂ ੩, ਸੋਲਾ ੨੦, ੧੦ : ੨	੧੦੬੪
ਨਿਰਮਲ ਹੰਸਾ ਪ੍ਰੇਮ ਪਿਆਰ ॥	ਮਾਝ ੩, ਅਸ ੩੨, ੫ : ੧	੧੨੮
ਨਿਰਮਲ ਹੋਏ ਕਰਿ ਇਸਨਾਨਾ ॥	ਸੋਰ ੫, ੬੫, ੧ : ੩	੬੨੫
ਨਿਰਮਲ ਹੋਇ ਤੁਮ੍ਾਰਾ ਚੀਤ ॥	ਗੋਂਡ ੫, ੧੬, ੧ : ੨	੮੬੭
ਨਿਰਮਲ ਹੋਇ ਤੁਮ੍ਾਰੋ ਚੀਤ ॥	ਗਉ ੫, ਸੁਖ ੧੯, ੬ : ੪	੨੮੮
ਨਿਰਮਲ ਕਰਣੀ ਸਾਚੀ ਰੀਤਿ ॥	ਗਉ ੫, ੯੩, ੪ : ੨	੧੮੪
ਨਿਰਮਲ ਕਾਇਆ ਊਜਲ ਹੰਸਾ ॥	ਮਾਰੂ ੧, ਸੋਲਾ ੧੪, ੬ : ੧	੧੦੩੪
ਨਿਰਮਲ ਗਿਆਨੁ ਧਿਆਨੁ ਅਤਿ ਨਿਰਮਲੁ ਨਿਰਮਲ ਬਾਣੀ ਮੰਨਿ ਵਸਾਵਣਿਆ ॥	ਮਾਝ ੩, ਅਸ ੨੦, ੩ : ੩	੧੨੧
ਨਿਰਮਲ ਗੁਣ ਸਾਚੇ ਤਨੁ ਮਨੁ ਸਾਚਾ ਵਿਚਿ ਸਾਚਾ ਪੁਰਖੁ ਪ੍ਰਭੁ ਸੋਈ ਰਾਮ ॥	ਸੂਹੀ ੩, ਛੰਤ ੩, ੩ : ੨	੭੬੯
ਨਿਰਮਲ ਗੁਣ ਗਾਏ ਨਾਮੁ ਮੰਨਿ ਵਸਾਏ ਹਰਿ ਕੀ ਅੰਮ੍ਰਿਤ ਬਾਣੀ ॥	ਸੂਹੀ ੩, ਛੰਤ ੫, ੨ : ੩	੭੭੦
ਨਿਰਮਲ ਗੁਣ ਗਾਵਹੁ ਨਿਤ ਨੀਤ ॥	ਗਉ ੫, ੧੭੧, ੩ : ੧	੨੦੦
ਨਿਰਮਲ ਗੁਣ ਗਾਵੈ ਨਿਤ ਸਾਚੇ ਕੇ ਨਿਰਮਲ ਨਾਦੁ ਵਜਾਵਣਿਆ ॥	ਮਾਝ ੩, ਅਸ ੨੦, ੨ : ੩	੧੨੧
ਨਿਰਮਲ ਜਸੁ ਪੀਵਹਿ ਜਨ ਨੀਤਿ ॥	ਗਉ ੫, ੧੪੨, ੪ : ੨	੧੯੪
ਨਿਰਮਲ ਜਪਿ ਨਾਮੁ ਹਰਿ ਹਰਿ ॥	ਰਾਮ ੫, ੪੦, ੨ : ੨	੮੯੫
ਨਿਰਮਲ ਜਲਿ ਨ੍ਹਾਏ ਜਾ ਪ੍ਰਭ ਭਾਏ ਪੰਚ ਮਿਲੇ ਵੀਚਾਰੇ ॥	ਆਸਾ ੧, ਛੰਤ ੨, ੩ : ੩	੪੩੭
ਨਿਰਮਲ ਜੋਤਿ ਅੰਮ੍ਰਿਤੁ ਹਰਿ ਨਾਮ ॥	ਰਾਮ ੫, ੧੪, ੨ : ੧	੮੮੬
ਨਿਰਮਲ ਜੋਤਿ ਸਭ ਮਾਹਿ ਸਮਾਣੀ ॥	ਮਾਝ ੩, ਅਸ ੨੦, ੧ : ੨	੧੨੧

ਨਿਰਮਲ ਜੋਤਿ ਸਰਬ ਜਗਜੀਵਨੁ ਗੁਰਿ ਅਨਹਦ ਸਬਦਿ ਦਿਖਾਇਆ ॥	ਮਾਰੂ ੧, ਸੋਲਾ ੧੮, ੪ : ੩	-	੧੦੩੮
ਨਿਰਮਲ ਜੋਤਿ ਤਿਨ ਪ੍ਰਾਣੀਆ ਓਇ ਚਲੇ ਜਨਮੁ ਸਵਾਰਿ ਜੀਉ ॥	ਸਿਰੀ ੧, ਅਸ ੨੮, ੨੩ : ੩	-	੭੩
ਨਿਰਮਲ ਜੋਤਿ ਨਿਰੰਜਨੁ ਪਾਇਆ ਗੁਰਮੁਖਿ ਭ੍ਰਮੁ ਭਉ ਭਾਗੀ ॥	ਵਡ ੪, ਵਾਰ ੧੨ ਸ, ੩, ੨ : ੨	-	੫੯੦
ਨਿਰਮਲ ਜੋਤਿ ਨਿਰੰਤਰਿ ਜਾਤੀ ॥	ਮਾਰੂ ੧, ਸੋਲਾ ੧੮, ੯ : ੨	-	੧੦੩੯
ਨਿਰਮਲ ਜੋਤਿ ਪਸਰਿ ਰਹੀ ਜੋਤੀ ਜੋਤਿ ਮਿਲਾਈ ॥	ਆਸਾ ੩, ਅਸ ੨੬, ੫ : ੨	-	੪੨੪
ਨਿਰਮਲ ਤੇ ਸਭ ਨਿਰਮਲ ਹੋਵੈ ॥	ਮਾਝ ੩, ਅਸ ੨੦, ੫ : ੧	-	੧੨੧
ਨਿਰਮਲ ਤੇ ਜੋ ਰਾਮਹਿ ਜਾਨ ॥	ਭੈਰ ਕਬ, ੩, ੬ : ੨	-	੧੧੫੮
ਨਿਰਮਲ ਨਾਮਿ ਹਉਮੈ ਮਲੁ ਧੋਇ ॥	ਧਨਾ ੩, ੨, ੨ : ੩	-	੬੬੪
ਨਿਰਮਲ ਨਾਮਿ ਮਨੁ ਤਨੁ ਮੋਹੈ ॥	ਮਾਝ ੩, ਅਸ ੨੦, ੬ : ੨	-	੧੨੧
ਨਿਰਮਲ ਨਾਮਿ ਲਗੇ ਬਡਭਾਗੀ ਨਿਰਮਲੁ ਨਾਮਿ ਸੁਹਾਵਣਿਆ ॥	ਮਾਝ ੩, ਅਸ ੨੦, ੫ : ੩	-	੧੨੧
ਨਿਰਮਲ ਨਾਮੁ ਅੰਮ੍ਰਿਤ ਰਸੁ ਚਾਖਿਆ ਸਬਦਿ ਰਤੇ ਪਤਿ ਪਾਈ ॥	ਭੈਰ ੧, ੬, ੩ : ੨	-	੧੧੨੭
ਨਿਰਮਲ ਨਾਮੁੰ ਸਦ ਹਿਰਦੈ ਧਿਆਏ ॥	ਆਸਾ ੧, ਅਸ ੨, ੪ : ੪	-	੪੧੨
ਨਿਰਮਲ ਨਾਮੁ ਸੁਧਾ ਪਰਪੂਰਨ ਸਬਦ ਤਰੰਗ ਪ੍ਰਗਟਿਤ ਦਿਨ ਆਗਰੁ ॥	ਸਵ ੪, ਮਥੁ, ੪ : ੧	-	੧੪੦੪
ਨਿਰਮਲ ਨਾਮੁ ਜਪਹੁ ਸਦ ਗੁਰਮੁਖਿ ਅੰਤਰ ਕੀ ਗਤਿ ਤਾਹੀ ਜੀਉ ॥	ਸੋਰ ੧, ੯, ੩ : ੨	-	੫੯੮
ਨਿਰਮਲ ਨਾਮੁ ਮੇਰਾ ਆਧਾਰੁ ॥	ਆਸਾ ੧, ਅਸ ੧, ੮ : ੪	-	੪੧੨
ਨਿਰਮਲ ਨਾਮੁ ਰਖੈ ਉਰਿ ਧਾਰੇ ॥	ਆਸਾ ੩, ਅਸ ੨੪, ੬ : ੨	-	੪੨੩
ਨਿਰਮਲ ਨਾਮੁ ਰਿਦੈ ਹਰਿ ਸੋਹਿ ॥	ਰਾਮ ੧, ਅਸ ੩, ੩ : ੪	-	੯੦੪
ਨਿਰਮਲ ਨਾਮੁ ਵਸਿਆ ਮਨਿ ਆਏ ॥	ਮਾਝ ੩, ਅਸ ੨੦, ੨ : ੧	-	੧੨੧
ਨਿਰਮਲ ਨਾਮੁ ਵਸੈ ਘਟ ਭੀਤਰਿ ਜੋਤੀ ਜੋਤਿ ਮਿਲਾਵਣਿਆ ॥	ਮਾਝ ੩, ਅਸ ੩੧, ੫ : ੩	-	੧੨੮
ਨਿਰਮਲ ਨਾਮੁ ਵਸੈ ਮਨਿ ਆਏ ॥	ਮਾਰੂ ੩, ਸੋਲਾ ੧, ੧੨ : ੨	-	੧੦੪੪
ਨਿਰਮਲ ਨਾਮੁ ਵਸੈ ਮਨਿ ਸੋਈ ॥	ਪ੍ਰਭਾ ੧, ਅਸ ੧, ੬ : ੪	-	੧੩੪੨
ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ॥	ਬਿਲਾ ੫, ੮੭, ੪ : ੧	-	੮੨੧
ਨਿਰਮਲ ਨਿਰਮਲ ਕਰਮ ਬਹੁ ਕੀਨੇ ਨਿਤ ਸਾਖਾ ਹਰੀ ਜੜੀਜੈ ॥	ਕਲਿ ੪, ਅਸ ੪, ੫ : ੧	-	੧੩੨੫
ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ॥	ਗਉ ੫, ਸੁਖ ੧੨, ੮ : ੭	-	੨੭੯
ਨਿਰਮਲ ਬਾਣੀ ਸਬਦਿ ਵਖਾਣਹਿ ॥	ਮਾਝ ੩, ਅਸ ੧੧, ੫ : ੨	-	੧੧੫
ਨਿਰਮਲ ਬਾਣੀ ਹਰਿ ਸਾਲਾਹੀ ਜਪਿ ਹਰਿ ਨਿਰਮਲੁ ਮੈਲੁ ਗਵਾਵਣਿਆ ॥	ਮਾਝ ੩, ਅਸ ੨੦, ੧ : ੩	-	੧੨੧
ਨਿਰਮਲ ਬਾਣੀ ਕੋ ਮੰਨਿ ਵਸਾਏ ॥	ਮਾਰੂ ੩, ਸੋਲਾ ੧੮, ੧੩ : ੧	-	੧੦੬੨
ਨਿਰਮਲ ਬਾਣੀ ਨਾਦੁ ਵਜਾਵੈ ॥	ਆਸਾ ੧, ਅਸ ੧, ੪ : ੪	-	੪੧੧
ਨਿਰਮਲ ਬਾਣੀ ਨਿਜ ਘਰਿ ਵਾਸਾ ॥	ਆਸਾ ੩, ੪੫, ੪ : ੩	-	੩੬੨
ਨਿਰਮਲ ਬਾਣੀ ਭਰਮੁ ਚੁਕਾਇਆ ॥	ਗਉ ੧, ਅਸ ੧, ੨ : ੨	-	੨੨੧
ਨਿਰਮਲ ਭਏ ਊਜਲ ਜਸੁ ਗਾਵਤ ਬਹੁਰਿ ਨ ਹੋਵਤ ਕਾਰੋ ॥	ਸਾਰ ੫, ੧੧੦, ੧ : ੧	-	੧੨੨੫
ਨਿਰਮਲ ਭਏ ਸਰੀਰ ਜਨ ਧੂਰੀ ਨਾਇਆ ॥	ਜੈਤ ੫, ਵਾਰ, ੧੮ : ੩	-	੭੧੦
ਨਿਰਮਲ ਭਗਤਿ ਹੈ ਨਿਰਾਲੀ ॥	ਮਾਰੂ ੩, ਸੋਲਾ ੧੬, ੬ : ੧	-	੧੦੫੯
ਨਿਰਮਲ ਭੇਖ ਅਪਾਰ ਤਾਸੁ ਬਿਨੁ ਅਵਰੁ ਨ ਕੋਈ ॥	ਸਵ ੫, ਮਥੁ, ੭ : ੩	-	੧੪੦੯
ਨਿਰਮਲ ਮੰਤੁ ਦੇਇ ਜਿਸੁ ਦਾਨੁ ॥	ਰਾਮ ੫, ੫੬, ੩ : ੧	-	੯੦੦
ਨਿਰਮਲ ਰਸਨਾ ਅੰਮ੍ਰਿਤੁ ਪੀਉ ॥	ਗਉ ੫, ਸੁਖ ੧੪, ੨ : ੩	-	੨੮੧
ਨਿਰਮਲ ਰੀਤਿ ਨਿਰੋਧਰ ਮੰਤ ॥	ਗਉ ੫, ਥਿਤੀ, ੮ : ੪	-	੨੯੮
ਨਿਰਮਲ ਰੂਪ ਅਨੂਪ ਸੁਆਮੀ ਕਰਮ ਭੂਮਿ ਬੀਜਨ ਸੋ ਖਾਵਨ ॥	ਟੋਡੀ ੫, ੨੫, ੧ : ੨	-	੭੧੭
ਨਿਰਮਲ ਵਾਜੈ ਅਨਹਦ ਧੁਨਿ ਬਾਣੀ ਦਰਿ ਸਚੈ ਸੋਭਾ ਪਾਵਣਿਆ ॥	ਮਾਝ ੩, ਅਸ ੨੦, ੪ : ੩	-	੧੨੧
ਨਿਰਮਲਿ ਜਲਿ ਨਾਏ ਮੈਲੁ ਗਵਾਏ ਭਏ ਪਵਿਤੁ ਸਰੀਰਾ ॥	ਸੂਹੀ ੪, ਛੰਤ ੩, ੨ : ੩	-	੭੭੪
ਨਿਰਮਲੁ ਏਕੁ ਨਿਰੰਜਨੁ ਦਾਤਾ ਗੁਰ ਪੂਰੇ ਤੇ ਪਤਿ ਪਾਈ ਹੇ ॥	ਮਾਰੂ ੧, ਸੋਲਾ ੩, ੧੨ : ੩	-	੧੦੨੩
ਨਿਰਮਲੁ ਸਾਹਿਬੁ ਪਾਇਆ ਸਾਚਾ ਗੁਣੀ ਗਹੀਰੁ ॥	ਸਿਰੀ ੩, ੫੪, ੨ : ੪	-	੩੪
ਨਿਰਮਲੁ ਸਾਚਾ ਏਕੁ ਤੂ ਹੋਰੁ ਮੈਲੁ ਭਰੀ ਸਭ ਜਾਇ ॥	ਸਿਰੀ ੧, ਅਸ ੭, ੧*: ੨	-	੫੭
ਨਿਰਮਲੁ ਸਾਚਿ ਰਤਾ ਪੈਕਾਰੁ ॥	ਆਸਾ ੧, ਅਸ ੫, ੨ : ੨	-	੪੧੩
ਨਿਰਮਲੁ ਸਾਚੋ ਮਨਿ ਵਸੈ ਸੋ ਜਾਣੈ ਅਭ ਪੀਰ ॥	ਸਿਰੀ ੧, ਅਸ ੭. ੧ : ੨	-	੫੭
ਨਿਰਮਲੁ ਹਰਿ ਪਾਇਆ ਹਰਿ ਗੁਣ ਗਾਇਆ ਮੁਖਿ ਬੋਲੀ ਹਰਿ ਬਾਣੀ ॥	ਸੂਹੀ ੪, ਛੰਤ ੨, ੩ : ੩	-	੭੭੪
ਨਿਰਮਲੁ ਤੇਰਾ ਹੋਵੈ ਚੀਤ ॥	ਰਾਮ ੫, ੪੧, ੨ : ੪	-	੮੯੫

ਨਿਰਮਲੁ ਨਾਮੁ ਸਦ ਨਵਤਨੋ ਆਪਿ ਵਸੈ ਮਨਿ ਆਇ ॥	ਸਿਰੀ ੩, ਅਸ ੨੪, ੧*: ੨	-	੬੯
ਨਿਰਮਲੁ ਨਾਮੁ ਜਿਤੁ ਮੈਲੁ ਨ ਲਾਗੈ ਗੁਰਮਤਿ ਨਾਮੁ ਜਪੈ ਲਿਵ ਲਾਵੈ ॥	ਗੂਜ ੪, ੬, ੩ : ੧	-	੪੯੪
ਨਿਰਮਲੁ ਨਾਮੁ ਨ ਵੀਸਰੈ ਜੇ ਗੁਣ ਕਾ ਗਾਹਕੁ ਹੋਇ ॥	ਸਿਰੀ ੧, ਅਸ ੧੧, ੭ : ੩	-	੬੦
ਨਿਰਮਲੁ ਨਾਮੁ ਮੰਨਿਆ ਦਰਿ ਸਚੈ ਸਚਿਆਰਾ ॥	ਮਾਝ ੧, ਵਾਰ, ੬ : ੬	-	੧੪੦
ਨਿਰਮਲੁ ਨਾਮੁ ਵਸੈ ਮਨਿ ਆਇ ॥	ਵਡ ੩, ੮, ੨ : ੨	-	੫੬੦
ਨਿਰਮਲੁ ਨਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥	ਸਲੋ ੧, ੧੦ : ੬	-	੧੪੧੧
ਨਿਰਮਲੁ ਨਿਰਾਹਾਰੁ ਨਿਹਕੇਵਲੁ ॥	ਬਿਲਾ ੧, ਥਿਤੀ, ੧੩ : ੫	-	੮੪੦
ਨਿਰਮਲੁ ਭਉ ਪਾਇਆ ਹਰਿ ਗੁਣ ਗਾਇਆ ਹਰਿ ਵੇਖੈ ਰਾਮੁ ਹਦੂਰੇ ॥	ਸੂਹੀ ੪, ਛੰਤ ੨, ੨ : ੩	-	੭੭੪
ਨਿਰਮਲੁ ਮਨੂਆ ਹਰਿ ਸਬਦਿ ਪਰੋਵੈ ॥	ਮਾਝ ੩, ਅਸ ੨੦, ੫ : ੨	-	੧੨੧
ਨਿਰਮਲੁ ਮੈਲਾ ਨਾ ਥੀਐ ਸਬਦਿ ਰਤੇ ਪਤਿ ਹੋਇ ॥	ਸਿਰੀ ੧, ੧੫, ੩ : ੩	-	੧੯
ਨਿਰਮੋਲਕੁ ਅਤਿ ਹੀਰੋ ਨੀਕੋ ਹੀਰੈ ਹੀਰੁ ਬਿਧੀਜੈ ॥	ਕਲਿ ੪, ਅਸ ੪, ੩ : ੧	-	੧੩੨੫
ਨਿਰਮੋਲਕੁ ਹੀਰਾ ਮਿਲੈ ਨ ਉਪਾਇਆ ॥	ਬਿਲਾ ੫, ੧, ੪ : ੨	-	੮੦੧
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥	ਭੈਰ ੫, ੨੩, ੧ : ੧	-	੧੧੪੧
ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਨ ਕੋਇ ॥	ਗਉ ੪, ਵਾਰ ੫ ਸ, ੪, ੨ : ੩	-	੩੦੨
ਨਿਰਵੈਰੁ ਅਕਾਲ ਮੂਰਤਿ ॥	ਸਾਰ ੪, ੧੧, ੧*: ੩	-	੧੨੦੧
ਨਿਰਵੈਰੈ ਸੰਗਿ ਵੈਰੁ ਰਚਾਏ ਪਹੁਚਿ ਨ ਸਕੈ ਗਵਾਰੈ ॥	ਸਾਰ ੫, ੧੦, ੪ : ੧	-	੧੨੦੫
ਨਿਰਵੈਰੈ ਸੰਗਿ ਵੈਰੁ ਰਚਾਵੈ ਹਰਿ ਦਰਗਹ ਓਹੁ ਹਾਰੈ ॥	ਸਾਰ ੫, ੬੮, ੧ : ੧	-	੧੨੧੭
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥	ਗਉ ੪, ਵਾਰ ੧੩ ਸ, ੪, ੨ : ੫	-	੩੦੭
ਨਿਰਵੈਰੈ ਨਾਲਿ ਵੈਰੁ ਰਚਾਇਦਾ ਅਪਣੈ ਘਰਿ ਲੂਕੀ ਲਾਇ ॥	ਸਲੋ ੩, ੨੩ : ੨	-	੧੪੧੫
ਨਿਰਾਸ ਆਸ ਕਰਣੰ ਸਗਲ ਅਰਥ ਆਲਯਹ ॥	ਸਸ ੫, ੪੩ : ੩	-	੧੩੫੭
ਨਿਰਾਹਾਰ ਨਿਰਵੈਰ ਸੁਖਦਾਈ ॥	ਗਉ ੫, ਸੁਖ ੧੮, ੫ : ੫	-	੨੮੭
ਨਿਰਾਹਾਰੀ ਨਿਰਵੈਰੁ ਸਮਾਇਆ ॥	ਮਾਰੂ ੫, ਸੋਲਾ ੧੧, ੯ : ੧	-	੧੦੮੨
ਨਿਰਾਪਰਾਧ ਚਿਤਵਹਿ ਬੁਰਿਆਈ ॥	ਆਸਾ ੫, ੮, ੧*: ੨	-	੩੭੨
ਨਿਰਾਲੰਬੁ ਨਿਰਹਾਰੁ ਨਿਹਕੇਵਲੁ ਨਿਰਭਉ ਤਾੜੀ ਲਾਵੈ ॥	ਪ੍ਰਭਾ ੧, ੧੭, ੩ : ੨	-	੧੩੩੨
ਨਿਵੰਤਿ ਹੋਵੰਤਿ ਮਿਥਿਆ ਚੇਤਨੰ ਸੰਤ ਸ੍ਵਜਨਹ ॥	ਸਸ ੫, ੬੦ : ੨	-	੧੩੫੯
ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ ॥	ਸਲੋ ਫਰ, ੧੨੭ : ੧	-	੧੩੮੪
ਨਿਵਰੇ ਦੂਤ ਦੁਸਟ ਬੈਰਾਈ ਗੁਰ ਪੂਰੇ ਕਾ ਜਪਿਆ ਜਾਪੁ ॥	ਬਿਲਾ ੫, ੬੯, ੧ : ੧	-	੮੨੩
ਨਿਵਰੈ ਦੂਰਿ ਦੂਰਿ ਫੁਨਿ ਨਿਵਰੈ ਜਿਨਿ ਜੈਸਾ ਕਰਿ ਮਾਨਿਆ ॥	ਗਉ ਕਬ, ਅਸ ੪੨, ੨ : ੧	-	੩੩੩
ਨਿਵਲੀ ਕਰਮ ਆਸਨ ਚਉਰਾਸੀਹ ਇਨ ਮਹਿ ਸਾਂਤਿ ਨ ਆਵੈ ਜੀਉ ॥	ਮਾਝ ੫, ੧੨, ੨ : ੩	-	੯੮
ਨਿਵਲੀ ਕਰਮ ਬਹੁ ਬਿਸਥਾਰ ॥	ਸਾਰ ੫, ੧੩੧, ੨ : ੪	-	੧੨੨੯
ਨਿਵਲੀ ਕਰਮ ਭੁਅੰਗਮ ਭਾਠੀ ਰੇਚਕ ਪੂਰਕ ਕੁੰਭ ਕਰੈ ॥	ਪ੍ਰਭਾ ੧, ਅਸ ੩, ੧ : ੧	-	੧੩੪੩
ਨਿਵਾਜ ਸੋਈ ਜੋ ਨਿਆਉ ਬਿਚਾਰੈ ਕਲਮਾ ਅਕਲਹਿ ਜਾਨੈ ॥	ਆਸਾ ਕਬ, ੧੭, ੩ : ੧	-	੪੮੦
ਨਿਵਿ ਨਿਵਿ ਪਾਇ ਲਗਉ ਗੁਰ ਅਪੁਨੇ ਆਤਮ ਰਾਮੁ ਨਿਹਾਰਿਆ ॥	ਆਸਾ ੧, ੧੬, ੧ : ੧	-	੩੫੩
ਨਿਵਿ ਨਿਵਿ ਪਾਇ ਲਗਉ ਦਾਸ ਤੇਰੇ ਕਰਿ ਸੁਕ੍ਰਿਤੁ ਨਾਹੀ ਸੰਗਨਾ ॥	ਮਾਰੂ ੫, ਸੋਲਾ ੯, ੩ : ੩	-	੧੦੮੦
ਨਿਵਿ ਨਿਵਿ ਲਾਗਾ ਤੇਰੀ ਪਾਈ ॥	ਮਾਝ ੫, ੪੦, ੨ : ੨	-	੧੦੬
ਨੀਹਿ ਜਿ ਵਿਧਾ ਮੰਨੁ ਪਛਾਣੂ ਵਿਰਲੋ ਥਿਓ ॥	ਗਉ ੫, ਵਾਰ ੧੪ ਸ, ੫, ੨ : ੧	-	੩੨੧
ਨੀਹੁ ਮਹਿੰਜਾ ਤਊ ਨਾਲਿ ਬਿਆ ਨੇਹ ਕੂੜਾਵੇ ਡੇਖੁ ॥	ਮਾਰੂ ੫, ਵਾਰ ੧ ਸ, ੫, ੨ : ੧	-	੧੦੯੪
ਨੀਕੀ ਸਾਧ ਸੰਗਾਨੀ ॥	ਆਸਾ ੫, ੧੩੫, ੧*: ੧	-	੪੦੪
ਨੀਕੀ ਕੀਰੀ ਮਹਿ ਕਲ ਰਾਖੈ ॥	ਗਉ ੫, ਸੁਖ ੧੭, ੫ : ੧	-	੨੮੫
ਨੀਕੀ ਜੀਅ ਕੀ ਹਰਿ ਕਥਾ ਊਤਮ ਆਨ ਸਗਲ ਰਸ ਫੀਕੀ ਰੇ ॥	ਆਸਾ ੫, ੧੩੩, ੧*: ੧	-	੪੦੪
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥	ਤਿਲੰ ਨਾਮ, ੩, ੧*: ੩	-	੭੨੭
ਨੀਕੀ ਰਾਮ ਕੀ ਧੁਨਿ ਸੋਇ ॥	ਸਾਰ ੫, ੧੨੫, ੧*: ੧	-	੧੨੨੮
ਨੀਕੇ ਸਾਚੇ ਕੇ ਵਾਪਾਰੀ ॥	ਮਾਰੂ ੧, ਸੋਲਾ ੧੨, ੯ : ੧	-	੧੦੩੨
ਨੀਕੇ ਗੁਣ ਗਾਉ ਮਿਟਹੀ ਰੋਗ ॥	ਟੋਡੀ ੫, ੮, ੧*: ੧	-	੭੧੩
ਨੀਚ ਊਚ ਨਹੀ ਮਾਨ ਅਮਾਨ ॥	ਗਉ ਕਬ, ਥਿਤੀ, ੧੪ : ੩	-	੩੪੪
ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ ॥	ਮਾਰੂ ਰਵਿ, ੧, ੧ : ੨	-	੧੧੦੬

ਨੇਤ੍ਰ ਪ੍ਰਗਾਸੁ ਕੀਆ ਗੁਰਦੇਵ ॥	ਗਉ ੫, ੧੭੨, ੧*: ੧	-	੨੦੦
ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥	ਗੂਜ ੫, ਵਾਰ ੧ ਸ, ੫, ੧ : ੨	-	੫੧੭
ਨੇਮੁ ਨਿਬਾਹਿਓ ਸਤਿਗੁਰੂ ਪ੍ਰਭਿ ਕਿਰਪਾ ਧਾਰੀ ॥	ਆਸਾ ੫, ੧੧੫, ੩ : ੨	-	੩੯੯
ਨੇਰੈ ਨਾਹੀ ਦੂਰਿ ॥	ਸੋਰ ਨਾਮ, ੧, ੩ : ੩	-	੬੫੭
ਨੇੜਾ ਹੈ ਦੂਰਿ ਨ ਜਾਣਿਅਹੁ ਨਿਤ ਸਾਰੇ ਸੰਮ੍ਹਾਲੇ ॥	ਗੂਜ ੧, ੧, ੪ : ੧	-	੪੮੯
ਨੇੜੈ ਦਿਸੈ ਮਾਤ ਲੋਕ ਤੁਧੁ ਸੁਝੈ ਦੂਰੁ ॥	ਰਾਮ ਬਸ, ਵਾਰ, ੫ : ੮	-	੯੬੭
ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ ॥	ਗਉ ੫, ਵਾਰ, ੧੭ : ੨	-	੩੨੨
ਨੇੜੈ ਨੇੜੈ ਸਭੁ ਕੋ ਕਹੈ ॥	ਭੈਰ ੫, ੧੬, ੧*: ੧	-	੧੧੩੯
ਨੇੜੈ ਵੇਖੈ ਸਦਾ ਹਦੂਰਿ ॥	ਆਸਾ ੩, ੪੭, ੩ : ੩	-	੩੬੩
ਨੈਣ ਅਲੋਇਆ ਘਟਿ ਘਟਿ ਸੋਇਆ ਅਤਿ ਅੰਮ੍ਰਿਤ ਪ੍ਰਿਅ ਗੂੜਾ ॥	ਰਾਮ ੫, ਛੰਤ ੧, ੧ : ੩	-	੯੨੪
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥	ਸਵ ੩, ਜਾਲ, ੧੦ : ੪	-	੧੩੯੪
ਨੈਣ ਤ੍ਰਿਪਤਾਸੇ ਦੇਖਿ ਦਰਸਾਵਾ ਗੁਰਿ ਕਰ ਧਾਰੇ ਮੇਰੈ ਮਾਥੇ ॥	ਸਾਰ ੫, ੪੩, ੨ : ੧	-	੧੨੧੨
ਨੈਣ ਨ ਦੇਖਹਿ ਸਾਧ ਸਿ ਨੈਣ ਬਿਹਾਲਿਆ ॥	ਫੁਨ ੫, ੧੪ : ੧	-	੧੩੬੨
ਨੈਣ ਪਸੰਦੋ ਸੋਇ ਪੇਖਿ ਮੁਸਤਾਕ ਭਈ ॥	ਆਸਾ ੫, ੧੦੫, ੩ : ੧	-	੩੯੭
ਨੈਣ ਮਹਿੰਜੇ ਤਰਸਦੇ ਕਦਿ ਪਸੀ ਦੀਦਾਰੁ ॥	ਮਾਰੂ ੫, ਵਾਰ ੧ ਸ, ੫, ੧ : ੨	-	੧੦੯੪
ਨੈਣੀ ਪੇਖਾ ਅਗਮ ਅਥਾਹਾ ॥	ਮਾਰੂ ੫, ਸੋਲਾ ੬, ੬ : ੨	-	੧੦੭੭
ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥	ਸਾਰ ੪, ੫, ੩ : ੧	-	੧੧੯੯
ਨੈਣੀ ਮੇਰੇ ਪਿਆਰਿਆ ਨੈਣੀ ਮੇਰੇ ਗੋਵਿਦਾ ਕਿਨੈ ਹਰਿ ਪ੍ਰਭੁ ਡਿਠੜਾ ਨੈਣੀ ਜੀਉ ॥	ਗਉ ੪, ੬੭, ੨ : ੧	-	੧੭੩
ਨੈਨ ਅਲੋਵਉ ਸਾਧ ਜਨੋ ॥	ਗਉ ੫, ਅਸ ੧੩, ੫ : ੧	-	੨੪੧
ਨੈਨ ਸੰਤੋਖੇ ਪ੍ਰਭ ਦਰਸਨੁ ਪਾਇਆ ॥	ਬਿਲਾ ੫, ੯, ੪ : ੧	-	੮੦੪
ਨੈਨ ਸਲੋਨੀ ਸੁੰਦਰ ਨਾਰੀ ॥	ਗਉ ੧, ਅਸ ੧੦, ੩ : ੧	-	੨੨੫
ਨੈਨ ਸ੍ਰਵਨ ਸਰੀਰੁ ਸਭੁ ਹੁਟਿਓ ਸਾਸੁ ਗਇਓ ਤਤ ਘਾਟ ॥	ਸਾਰ ੫, ੧੦੫, ੧*: ੨	-	੧੨੨੪
ਨੈਨਹ ਦੇਖਤ ਇਹੁ ਜਗੁ ਜਾਈ ॥	ਗਉ ਕਬ, ੧੧, ੧ : ੨	-	੩੨੫
ਨੈਨ ਹਮਾਰੇ ਪ੍ਰਿਅ ਰੰਗ ਰੰਗਾਰੇ ਇਕੁ ਤਿਲੁ ਭੀ ਨਾ ਧੀਰੀਜੈ ॥	ਜੈਤ ੫, ਛੰਤ ੧, ੧ : ੪	-	੭੦੩
ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥	ਸਾਰ ੫, ੬੬, ੨ : ੧	-	੧੨੧੭
ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥	ਗਉ ਕਬ, ਅਸ ੪੧, ੨ : ੧	-	੩੩੧
ਨੈਨਹੁ ਦੇਖਿਓ ਚਲਤੁ ਤਮਾਸਾ ॥	ਸਾਰ ੫, ੩੮, ੧*: ੧	-	੧੨੧੧
ਨੈਨਹੁ ਦੇਖੁ ਸਾਧ ਦਰਸੇਰੈ ॥	ਕਾਨ ੫, ੩੪, ੧*: ੫	-	੧੩੦੪
ਨੈਨਹੁ ਨੀਦ ਪਰ ਦ੍ਰਿਸਟਿ ਵਿਕਾਰ ॥	ਗਉ ੫, ੮੯, ੧ : ੧	-	੧੮੨
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥	ਸੋਰ ਭੀਖ, ੧, ੧ : ੧	-	੬੫੯
ਨੈਨਹੁ ਪੇਖੁ ਠਾਕੁਰ ਕਾ ਰੰਗੁ ॥	ਗਉ ੫, ਸੁਖ ੧੪, ੨ : ੫	-	੨੮੧
ਨੈਨ ਤਰਸੁਨ ਦਰਸ ਪਰਸਨ ਨਹ ਨੀਦ ਰੈਣਿ ਵਿਹਾਣੀਆ ॥	ਬਿਹਾ ੫, ੨, ੧ : ੪	-	੫੪੨
ਨੈਨ ਤਿਪਤੇ ਦਰਸੁ ਪੇਖਿ ਜਸੁ ਤੋਖਿ ਸੁਨਤ ਕਰਨ ॥	ਕਾਨ ੫, ੪੦, ੧ : ੧	-	੧੩੦੬
ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥	ਆਸਾ ਕਬ, ੨੭, ੨ : ੧	-	੪੮੨
ਨੈਨ ਨਿਹਾਲੀ ਤਿਸੁ ਪੁਰਖ ਦਇਆਲੈ ॥	ਮਾਝ ੫, ੨੭, ੨ : ੨	-	੧੦੨
ਨੈਨ ਬੈਨ ਸ੍ਰਵਨ ਸੁਨੀਐ ਅੰਗ ਅੰਗੇ ਸੁਖ ਪ੍ਰਾਨਿ ॥	ਕਲਿ ੫, ੪, ੧*: ੨	-	੧੩੨੨
ਨੈਨ ਰਹੇ ਰੰਗੁ ਲਾਈ ॥	ਸੋਰ ਕਬ, ੪, ੧ : ੩	-	੬੫੫
ਨੈਨਿ ਦਰਸੁ ਪੇਖਉ ਨਿਸਿ ਭੋਰ ॥	ਮਾਲੀ ੫, ੪, ੧ : ੨	-	੯੮੭
ਨੈਨੀ ਹਰਿ ਹਰਿ ਲਾਗੀ ਤਾਰੀ ॥	ਮਲਾ ੪, ੧, ੧*: ੧	-	੧੨੬੨
ਨੈਨੀ ਦ੍ਰਿਸਟਿ ਨਹੀ ਤਨੁ ਹੀਨਾ ਜਰਿ ਜੀਤਿਆ ਸਿਰਿ ਕਾਲੋ ॥	ਭੈਰ ੧, ੩, ੧ : ੧	-	੧੧੨੫
ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥	ਬਿਲਾ ੪, ਅਸ ੧, ੬ : ੧	-	੮੩੩
ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥	ਮਾਰੂ ੫, ਵਾਰ, ੨੦ : ੧	-	੧੧੦੧
ਨੈਨੀ ਨੀਦ ਸੁਪਨ ਬਰੜਾਇਓ ॥	ਗਉ ੫, ਥਿਤੀ, ੧੩ : ੮	-	੨੯੯
ਨੈਨੀ ਪੇਖਤ ਸਾਧ ਦਇਆਲ ॥	ਗਉ ੫, ਥਿਤੀ, ੧੦ : ੪	-	੨੯੮
ਨੈਨੂ ਨਕਟੂ ਸ੍ਰਵਨੂ ਰਸਪਤਿ ਇੰਦ੍ਰੀ ਕਹਿਆ ਨ ਮਾਨਾ ॥	ਮਾਰੂ ਕਬ, ੭, ੧ : ੨	-	੧੧੦੪
ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ ॥	ਬਿਲਾ ਸਧ, ੧, ੧ : ੧	-	੮੫੮

ਪਉ ਸੰਤ ਸਰਣੀ ਲਾਗੁ ਚਰਣੀ ਮਿਟੈ ਦੂਖੁ ਅੰਧਾਰੁ ॥	ਸਿਰੀ ੫, ੯੫, ੨ : ੨	੫੧
ਪਉ ਸਰਣਾਈ ਜਿਨਿ ਹਰਿ ਜਾਤੇ ॥	ਗਉ ੫, ੧੫੬, ੧ : ੧	੧੯੭
ਪਉ ਸਰਣਾਈ ਭਜਿ ਸੁਖੀ ਹੂੰ ਸੁਖ ਲਹੁ ॥	ਗੂਜ ੫, ਵਾਰ, ੧੨ : ੪	੫੨੧
ਪਉਣ ਪਾਣੀ ਅਗਨੀ ਅਸਰੂਪੁ ॥	ਰਾਮ ੧, ਓਅੰ, ੭ : ੨	੯੩੦
ਪਉਣ ਪਾਣੀ ਅਗਨੀ ਇਕ ਵਾਸਾ ॥	ਮਾਰੂ ੧, ਸੋਲਾ ੧੩, ੪ : ੧	੧੦੩੩
ਪਉਣੈ ਪਾਣੀ ਅਗਨੀ ਕਾ ਬੰਧਨੁ ਕਾਇਆ ਕੋਟੁ ਰਚਾਇਦਾ ॥	ਮਾਰੂ ੧, ਸੋਲਾ ੧੬, ੧ : ੩	੧੦੩੬
ਪਉਣ ਪਾਣੀ ਅਗਨੀ ਬਿਸਰਾਉ ॥	ਬਿਲਾ ੧, ਥਿਤੀ, ੧੦ : ੩	੮੩੯
ਪਉਣ ਪਾਣੀ ਕੀ ਇਹ ਦੇਹ ਸਰੀਰਾ ॥	ਬਸੰ ੩, ੨, ੩ : ੧	੧੧੭੨
ਪਉਣ ਪਾਣੀ ਧਰਤੀ ਆਕਾਸੁ ਘਰ ਮੰਦਰ ਹਰਿ ਬਨੀ ॥	ਤਿਲੰ ੪, ੧, ੨ : ੧	੭੨੩
ਪਉਣ ਪਾਣੀ ਬੈਸੰਤਰ ਸਿਮਰਹਿ ਸਿਮਰੈ ਸਗਲ ਉਪਾਰਜਨਾ ॥	ਮਾਰੂ ੫, ਸੋਲਾ ੮, ੧ : ੩	੧੦੭੮
ਪਉਣ ਪਾਣੀ ਬੈਸੰਤਰ ਮਾਹਿ ॥	ਗਉ ੫, ਸੁਖ ੨੩, ੭ : ੭	੨੯੪
ਪਉਣ ਪਾਣੀ ਬੈਸੰਤਰੁ ਗਾਜੈ ॥	ਮਾਰੂ ੧, ਸੋਲਾ ੮, ੭ : ੨	੧੦੨੮
ਪਉਣੁ ਉਪਾਇ ਧਰੀ ਸਭ ਧਰਤੀ ਜਲ ਅਗਨੀ ਕਾ ਬੰਧੁ ਕੀਆ ॥	ਆਸਾ ੧, ੭, ੧ : ੧	੩੫੦
ਪਉਣੁ ਗੁਰੂ ਪਾਣੀ ਪਿਤ ਜਾਤਾ ॥	ਮਾਰੂ ੧, ਸੋਲਾ ੧, ੧੦ : ੧	੧੦੨੧
ਪਉਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥	ਮਾਝ ੧, ਵਾਰ ੧੮ ਸ, ੨, ੨ : ੧	੧੪੬
ਪਉਣੁ ਪਾਣੀ ਅਗਨਿ ਬਾਧੇ ਗੁਰਿ ਖੇਲੁ ਜਗਤਿ ਦਿਖਾਇਆ ॥	ਤੁਖਾ ੧, ਛੰਤ ੬, ੨ : ੪	੧੧੧੩
ਪਉਣੁ ਪਾਣੀ ਅਗਨੀ ਮਿਲਿ ਜੀਆ ॥	ਮਾਰੂ ੧, ਸੋਲਾ ੭, ੪ : ੨	੧੦੨੬
ਪਉਣੁ ਪਾਣੀ ਸੁੰਨੈ ਤੇ ਸਾਜੇ ॥	ਮਾਰੂ ੧, ਸੋਲਾ ੧੭, ੨ : ੧	੧੦੩੭
ਪਉਣੁ ਪਾਣੀ ਹੈ ਬੈਸੰਤਰੁ ॥	ਮਾਰੂ ੩, ਸੋਲਾ ੧੬, ੧੪ : ੧	੧੦੬੦
ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥	ਗਉ ੩, ੨੯, ੧ : ੨	੧੬੦
ਪਉਣੁ ਪਾਣੀ ਬੈਸੰਤਰੁ ਡਰਪੈ ਡਰਪੈ ਇੰਦ੍ਰੁ ਬਿਚਾਰਾ ॥	ਮਾਰੂ ੫, ੧, ੧ : ੨	੯੯੮
ਪਉਣੁ ਪਾਣੀ ਬੈਸੰਤਰੁ ਰੋਗੀ ਰੋਗੀ ਧਰਤਿ ਸਭੋਗੀ ॥	ਭੈਰ ੧, ਅਸ ੧, ੩ : ੧	੧੧੫੩
ਪਉਣੁ ਪਾਣੀ ਬੈਸੰਤਰੋ ਹੁਕਮਿ ਕਰਹਿ ਭਗਤੀ ॥	ਰਾਮ ੩, ਵਾਰ, ੩ : ੩	੯੪੮
ਪਉਣੁ ਪਾਣੀ ਬੈਸੰਤਰੋ ਮੇਰੀ ਜਿੰਦੁੜੀਏ ਨਿਤ ਹਰਿ ਹਰਿ ਹਰਿ ਜਸੁ ਗਾਵੈ ਰਾਮ ॥	ਬਿਹਾ ੪, ੪, ੪ : ੨	੫੪੦
ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ ॥	ਸਾਰ ੪, ਵਾਰ ੧੦ ਸ, ੧, ੧ : ੨	੧੨੪੧
ਪਉਣੈ ਪਾਣੀ ਅਗਨਿ ਜੀਉ ਤਿਨ ਕਿਆ ਖੁਸੀਆ ਕਿਆ ਪੀੜ ॥	ਮਲਾ ੧, ਵਾਰ ੨੪ ਸ, ੧, ੧ : ੧	੧੨੮੯
ਪਉਣੈ ਪਾਣੀ ਅਗਨੀ ਕਾ ਸਨਬੰਧ ॥	ਮਲਾ ੧, ੯, ੪ : ੨	੧੨੫੭
ਪਉਣੈ ਪਾਣੀ ਅਗਨੀ ਕਾ ਮੇਲੁ ॥	ਗਉ ੧, ੪, ੧ : ੧	੧੫੨
ਪਉਦੀ ਜਾਇ ਪਰਾਲਿ ਪਿਛੈ ਹਥੁ ਨ ਅੰਬੜੈ ਤਿਤੁ ਨਿਵੰਧੈ ਤਾਲਿ ॥	ਸੂਹੀ ੩, ਵਾਰ ੧੧ ਸ, ੧, ੧ : ੨	੭੮੯
ਪਉਦੀ ਭਿਤਿ ਦੇਖਿ ਕੈ ਸਭਿ ਆਇ ਪਏ ਸਤਿਗੁਰ ਕੀ ਪੈਰੀ ਲਾਹਿਓਨੁ ਸਭਨਾ ਕਿਅਹੁ ਮਨਹੁ ਗੁਮਾਨੁ ॥	ਬਿਲਾ ੪, ਵਾਰ, ੧੦ : ੬	੮੫੪
ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ ॥	ਬਿਲਾ ੩, ੧, ੧ : ੩	੭੯੬
ਪਇਐ ਕਿਰਤਿ ਕਮਾਵਣਾ ਕਹਣਾ ਕਛੂ ਨ ਜਾਇ ॥	ਵਡ ੪, ਵਾਰ ੪ ਸ, ੩, ੧ : ੭	੫੮੭
ਪਇਐ ਕਿਰਤਿ ਕਮਾਵਣਾ ਕੋਇ ਨ ਮੇਟਣਹਾਰ ॥	ਸੂਹੀ ੩, ਅਸ ੩, ੧੯ : ੨	੭੫੬
ਪਇਐ ਕਿਰਤਿ ਕਮਾਵਦੇ ਜਿਵ ਰਾਖਹਿ ਤਿਵੈ ਰਹੰਨਿ੍ ॥	ਬਿਲਾ ੪, ਵਾਰ ੧੨ ਸ, ੩, ੧ : ੭	੮੫੪
ਪਇਐ ਕਿਰਤਿ ਨਚੈ ਸਭੁ ਕੋਇ ॥	ਆਸਾ ੧, ਵਾਰ ੫ ਸ, ੧, ੨ : ੨੨	੪੬੫
ਪਇਆ ਕਿਰਤੁ ਨ ਮੇਟੈ ਕੋਇ ॥	ਗਉ ੫, ਸੁਖ ੧੩, ੭ : ੯	੨੮੦
ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥	ਭੈਰ ੫, ੧੬, ੨ : ੩	੧੧੩੯
ਪਏ ਕਬੂਲੁ ਖਸੰਮ ਨਾਲਿ ਜਾਂ ਘਾਲ ਮਰਦੀ ਘਾਲੀ ॥	ਰਾਮ ਬਸ, ਵਾਰ, ੩ : ੧੧	੯੬੭
ਪਸਚਮ ਦੁਆਰੇ ਕੀ ਸਿਲ ਓੜ ॥	ਭੈਰ ਕਬ, ੧੦, ੩ : ੧	੧੧੫੯
ਪਸਰਹਿ ਕਲਾ ਸਹਜ ਪਰਗਾਸ ॥	ਗਉ ਕਬ, ਥਿਤੀ, ੧੬ : ੨	੩੪੪
ਪਸਰਿਓ ਆਪਿ ਹੋਇ ਅਨਤ ਤਰੰਗ ॥	ਗਉ ੫, ਸੁਖ ੯, ੮ : ੫	੨੭੫
ਪਸਰੀ ਕਿਰਣਿ ਜੋਤਿ ਉਜਿਆਲਾ ॥	ਮਾਰੂ ੧, ਸੋਲਾ ੧੩, ੯ : ੧	੧੦੩੩
ਪਸਰੀ ਕਿਰਣਿ ਰਸਿ ਕਮਲ ਬਿਗਾਸੇ ਸਸਿ ਘਰਿ ਸੂਰੁ ਸਮਾਇਆ ॥	ਪ੍ਰਭਾ ੧, ੧੫, ੩ : ੧	੧੩੩੨
ਪਸੁ ਆਪਨ ਹਉ ਹਉ ਕਰੈ ਨਾਨਕ ਬਿਨੁ ਹਰਿ ਕਹਾ ਕਮਾਤਿ ॥	ਗਉ ੫, ਬਾਅ, ੮ ਸ: ੨	੨੫੧
ਪਸੁ ਪੰਖੀ ਅਨਿਕ ਜੋਨਿ ਜਿੰਦੂ ॥	ਗਉ ੫, ਅਸ ੪, ੫ : ੨	੨੩੭

ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥	ਆਸਾ ਨਾਮ, ੨, ੨ : ੨	-	੪੮੫
ਪਹਿਲੈ ਪਹਰੈ ਨੈਣ ਸਲੋਨੜੀਏ ਰੈਣਿ ਅੰਧਿਆਰੀ ਰਾਮ ॥	ਤੁਖਾ ੧, ਛੰਤ ੨, ੧ : ੧	-	੧੧੧੦
ਪਹਿਲੈ ਪਹਰੈ ਫੁਲੜਾ ਫਲੁ ਭੀ ਪਛਾ ਰਾਤਿ ॥	ਸਲੋ ਫਰ, ੧੧੨ : ੧	-	੧੩੮੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹਰਿ ਪਾਇਆ ਉਦਰ ਮੰਝਾਰਿ ॥	ਸਿਰੀ ੪, ਪਹ ੩, ੧ : ੧	-	੭੬
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥	ਸਿਰੀ ੧, ਪਹ ੧, ੧ : ੧	-	੭੪
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥	ਸਿਰੀ ੧, ਪਹ ੨, ੧ : ੧	-	੭੫
ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਰਿ ਪਾਇਤਾ ਉਦਰੈ ਮਾਹਿ ॥	ਸਿਰੀ ੫, ਪਹ ੪, ੧ : ੧	-	੭੭
ਪਹਿਲੈ ਪਿਆਰਿ ਲਗਾ ਥਣ ਦੁਧਿ ॥	ਮਾਝ ੧, ਵਾਰ ੧ ਸ, ੧, ੨ : ੧	-	੧੩੭
ਪਹਿਲੋ ਦੇ ਜੜ ਅੰਦਰਿ ਜੰਮੈ ਤਾ ਉਪਰਿ ਹੋਵੈ ਛਾਂਉ ॥	ਮਲਾ ੧, ਵਾਰ ੨੨ ਸ, ੧, ੨ : ੪	-	੧੨੮੮
ਪਹਿਲੋ ਦੇ ਤੈਂ ਰਿਜਕੁ ਸਮਾਹਾ ॥	ਮਾਝ ੫, ਅਸ ੩੫, ੬ : ੧	-	੧੩੦
ਪਹੀ ਨ ਵੰਞੈ ਬਿਰਥੜਾ ਜੋ ਘਰਿ ਆਵੈ ਚਲਿ ॥	ਮਾਰੂ ੫, ਵਾਰ ੩ ਸ, ੫, ੨ : ੨	-	੧੦੯੫
ਪਹੁਚਿ ਨ ਸਕੈ ਕੋਇ ਤੇਰੀ ਟੇਕ ਜਨ ॥	ਗੂਜ ੫, ਵਾਰ, ੭ : ੩	-	੫੧੯
ਪਹੁਚਿ ਨ ਸਾਕਹਿ ਜਨ ਤੇਰੇ ਕਉ ॥	ਆਸਾ ੫, ੭੭, ੨ : ੨	-	੩੮੯
ਪਹੁਚਿ ਨ ਸਾਕੈ ਕਾਹੂ ਬਾਤੇ ਆਗੈ ਠਉਰ ਨ ਪਾਇਆ ॥	ਆਸਾ ੫, ੪੧, ੧*: ੨	-	੩੮੦
ਪਹੁਚਿ ਨ ਮੂਕਾ ਫਿਰਿ ਪਛੁਤਾਨਾ ॥	ਆਸਾ ੫, ੭੫, ੨ : ੨	-	੩੮੯
ਪੰਕਜ ਫਾਥੇ ਪੰਕ ਮਹਾ ਮਦ ਗੁੰਫਿਆ ॥	ਫੁਨ ੫, ੧੫ : ੧	-	੧੩੬੨
ਪੰਕਜ ਮੋਹ ਸਰਿ ਹਾਂ ॥	ਆਸਾ ੫, ੧੫੭, ੧ : ੧	-	੪੦੯
ਪੰਕਜ ਮੋਹ ਨਿਘਰਤੁ ਹੈ ਪ੍ਰਾਨੀ ਗੁਰੁ ਨਿਘਰਤ ਕਾਢਿ ਕਢਾਵੈਗੋ ॥	ਕਾਨ ੪, ਅਸ ੫, ੪ : ੧	-	੧੩੧੧
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥	ਆਸਾ ੧, ਸੋਪੁ ੩, ੧ : ੨	-	੧੨
ਪੰਕਜੁ ਮੋਹ ਪਗੁ ਨਹੀ ਚਾਲੈ ਹਮ ਦੇਖਾ ਤਹ ਡੂਬੀਅਲੇ ॥	ਆਸਾ ੧, ੨੯, ੧ : ੨	-	੩੫੭
ਪਕਰਿ ਕੇਸ ਜਮਿ ਉਠਾਰਿਓ ਤਦ ਹੀ ਘਰਿ ਜਾਵੈ ॥	ਆਸਾ ੫, ੧੫੨, ੧ : ੨	-	੪੦੮
ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ ॥	ਪ੍ਰਭਾ ਕਬ, ੪, ੨ : ੧	-	੧੩੫੦
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ ॥	ਮਾਝ ੫, ਬਾਰਾ, ੭ : ੪	-	੧੩੪
ਪਕੜੇ ਚਲਾਇਆ ਅਪਨਾ ਕਮਾਇਆ ਮਹਾ ਮੋਹਨੀ ਰਾਤਿਆ ॥	ਬਿਹਾ ੫, ੭, ੩ : ੩	-	੫੪੬
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥	ਮਾਝ ੧, ਵਾਰ, ੮ : ੩	-	੧੪੧
ਪੰਖ ਤੁਟੇ ਫਾਹੀ ਪੜੀ ਅਵਗੁਣਿ ਭੀੜ ਬਣੀ ॥	ਰਾਮ ੧, ਓਅੰ, ੩੩ : ੪	-	੯੩੪
ਪਖਾ ਪਾਣੀ ਪੀਸਿ ਬਿਗਸਾ ਪੈਰ ਧੋਇ ॥	ਗੂਜ ੫, ਵਾਰ, ੩ : ੬	-	੫੧੮
ਪਖਾ ਫੇਰਉ ਪੀਸਉ ਸੰਤ ਆਗੈ ਚਰਣ ਧੋਇ ਸੁਖੁ ਪਾਇਣਾ ॥	ਮਾਰੂ ੫, ਸੋਲਾ ੭, ੧੩ : ੩	-	੧੦੭੮
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥	ਸੂਹੀ ੫, ੫੪, ੪ : ੧	-	੭੪੯
ਪਖਾ ਫੇਰੀ ਪਾਣੀ ਢੋਵਾ ਜੋ ਦੇਵਹਿ ਸੋ ਖਾਈ ॥	ਸੂਹੀ ੪, ਅਸ ੧, ੫ : ੧	-	੭੫੭
ਪਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਉ ॥	ਮਾਰੂ ੧, ੬, ੩ : ੨	-	੯੯੧
ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥	ਸਿਰੀ ੧, ੨, ੩ : ੧	-	੧੪
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥	ਸਲੋ ਕਬ, ੨੩੦ : ੨	-	੧੩੭੬
ਪੰਖੀ ਪੰਚ ਉਡਰਿ ਨਹੀ ਧਾਵਹਿ ॥	ਮਾਰੂ ੧, ਸੋਲਾ ੧੩, ੭ : ੧	-	੧੦੩੩
ਪੰਖੀ ਬਿਰਖ ਸੁਹਾਵੜੇ ਊਡਹਿ ਚਹੁ ਦਿਸਿ ਜਾਹਿ ॥	ਸਿਰੀ ੩, ਅਸ ੨੦, ੨ : ੧	-	੬੬
ਪੰਖੀ ਬਿਰਖਿ ਸੁਹਾਵੜਾ ਸਚੁ ਚੁਗੈ ਗੁਰ ਭਾਇ ॥	ਸਿਰੀ ੩, ਅਸ ੨੦, ੧ : ੧	-	੬੬
ਪੰਖੀ ਭਉਦੀਆ ਲੈਨਿ ਨ ਸਾਹ ॥	ਆਸਾ ੧, ਵਾਰ ੫ ਸ, ੧, ੨ : ੧੮	-	੪੬੫
ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥	ਭੈਰ ਕਬ, ੧੩, ੨ : ੧	-	੧੧੬੦
ਪਗ ਉਪੇਤਾਣਾ ॥	ਆਸਾ ੧, ਵਾਰ ੯ ਸ, ੧, ੨ : ੧੩	-	੪੬੭
ਪਗ ਧਾਰਹਿ ਸਾਸੁ ਲੇਖੈ ਲੈ ਤਉ ਉਧਰਹਿ ਹਰਿ ਗੁਣ ਗਾਇਲੇ ॥	ਗੋਂਡ ੫, ੨, ੧ : ੨	-	੮੬੨
ਪਗ ਧੂਰਿ ਬਾਂਛਉ ਸਦਾ ਜਾਚਉ ਨਾਮ ਰਸਿ ਬੈਰਾਗਨੀ ॥	ਬਿਹਾ ੫, ੪, ੧ : ੩	-	੫੪੪
ਪਗ ਨਾਚਸਿ ਚਿਤੁ ਅਕਰਮੰ ॥	ਪ੍ਰਭਾ ਬੇਣੀ, ੧, ੩ : ੩	-	੧੩੫੧
ਪਗ ਨੇਵਰ ਛਨਕ ਛਨਹਰੀ ॥	ਗੋਂਡ ਕਬ, ੮, ੩ : ੨	-	੮੭੨
ਪਗ ਲਗਿ ਰਾਮ ਰਹੈ ਸਰਨਾਂਹੀ ॥	ਧਨਾ ਕਬ, ੧, ੪ : ੨	-	੬੯੧
ਪਗਾ ਬਿਨੁ ਹੁਰੀਆ ਮਾਰਤਾ ॥	ਬਸੰ ਕਬ, ੩, ੨ : ੧	-	੧੧੯੪
ਪਗਿ ਖਿਸਿਐ ਰਹਣਾ ਨਹੀ ਆਗੈ ਠਉਰੁ ਨ ਪਾਇ ॥	ਸਿਰੀ ੩, ੩੭, ੪ : ੨	-	੨੮

ਪਗੁ ਚਉਥਾ ਖਿਸਿਆ ਤ੍ਰੈ ਪਗ ਟਿਕਿਆ ਮਨਿ ਹਿਰਦੈ ਕ੍ਰੋਧੁ ਜਲਾਇ ਜੀਉ ॥	ਆਸਾ ੪, ਛੰਤ ੧੧, ੨ : ੨	-	੪੪੫
ਪਗੁ ਨਹੀ ਚਲੈ ਹਰਿ ਹਾਂ ॥	ਆਸਾ ੫, ੧੫੭, ੧ : ੨	-	੪੦੯
ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥	ਰਾਮ ਨਾਮ, ੨, ੪ : ੧	-	੯੭੩
ਪੰਚ ਸੰਗੁ ਗੁਰ ਤੇ ਛੂਟੇ ਦੋਖ ਅਰੁ ਰਾਗਉ ॥	ਬਿਲਾ ੫, ੩੨. ੩ : ੧	-	੮੦੮
ਪੰਚ ਸਖੀ ਹਮ ਏਕੁ ਭਤਾਰੋ ॥	ਆਸਾ ੧, ੩੪. ੩ : ੧	-	੩੫੯
ਪੰਚ ਸਖੀ ਮਿਲਿ ਮੰਗਲੁ ਗਾਇਆ ॥	ਆਸਾ ੫, ੧੭, ੩ : ੧	-	੩੭੫
ਪੰਚ ਸਖੀ ਮਿਲਿ ਰੁਦਨੁ ਕਰੇਹਾ ॥	ਆਸਾ ੧, ੩੪, ੪ : ੧	-	੩੫੯
ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥	ਫੁਨ ੫, ੧੬ : ੨	-	੧੩੬੩
ਪੰਚ ਸਬਦ ਝੁਣਕਾਰੁ ਨਿਰਾਲਮੁ ਪ੍ਰਭਿ ਆਪੇ ਵਾਇ ਸੁਣਾਇਆ ॥	ਮਾਰੂ ੧, ਸੋਲਾ ੧੯, ੮ : ੩	-	੧੦੪੦
ਪੰਚ ਸਬਦ ਤਹ ਪੂਰਨ ਨਾਦ ॥	ਰਾਮ ੫, ੨੦, ੧ : ੧	-	੮੮੮
ਪੰਚ ਸਬਦ ਦਰਗਹ ਬਾਜਿਆ ਹਰਿ ਮਿਲਿਓ ਮੰਗਲੁ ਗਾਇਓ ॥	ਮਾਲੀ ੪, ੩, ੨ : ੨	-	੯੮੫
ਪੰਚ ਸਬਦ ਧੁਨਿ੍ ਅਨਹਦ ਵਾਜੇ ਹਮ ਘਰਿ ਸਾਜਨ ਆਏ ॥	ਸੂਹੀ ੧, ਛੰਤ ੨, ੧ : ੬	-	੭੬੪
ਪੰਚ ਸਬਦ ਧੁਨਿਕਾਰ ਧੁਨਿ ਤਹ ਬਾਜੈ ਸਬਦੁ ਨੀਸਾਣੁ ॥	ਮਲਾ ੧, ਵਾਰ ੨੭ ਸ, ੧, ੧ : ੨	-	੧੨੯੧
ਪੰਚ ਸਬਦ ਨਿਰਮਾਇਲ ਬਾਜੇ ॥	ਰਾਮ ਬੇਣੀ, ੧, ੯ : ੩	-	੯੭੪
ਪੰਚ ਸਬਦ ਮਿਲਿ ਵਾਜਾ ਵਾਇਆ ॥	ਮਾਰੂ ੩, ਸੋਲਾ ੧੪, ੭ : ੨	-	੧੦੫੭
ਪੰਚ ਸਮਾਈ ਸੁਖੀ ਸਭੁ ਲੋਗੁ ॥	ਆਸਾ ੧, ਅਸ ੬, ੩ : ੩	-	੪੧੪
ਪੰਚ ਸਮਾਏ ਗੁਰਮਤਿ ਪਾਇਕ ॥	ਮਾਰੂ ੧, ਸੋਲਾ ੧੮, ੧੪ : ੨	-	੧੦੩੯
ਪੰਚ ਸਿੰਘ ਰਾਖੇ ਪ੍ਰਭ ਮਾਰਿ ॥	ਰਾਮ ੫, ੫੧, ੧ : ੧	-	੮੯੯
ਪੰਚ ਕ੍ਰਿਸਾਨਵਾ ਭਾਗਿ ਗਏ ਲੈ ਬਾਧਿਓ ਜੀਉ ਦਰਬਾਰੀ ॥	ਮਾਰੂ ਕਬ, ੭, ੨ : ੨	-	੧੧੦੪
ਪੰਚ ਚੰਡਾਲ ਨਾਲੇ ਲੈ ਆਇਆ ॥	ਪ੍ਰਭਾ ੫, ਅਸ ੨, ੪ : ੪	-	੧੩੪੮
ਪੰਚ ਚੇਲੇ ਮਿਲਿ ਭਏ ਇਕਤ੍ਰਾ ਏਕਸੁ ਕੈ ਵਸਿ ਕੀਏ ॥	ਗਉ ੫, ੧੩੨*, ੨ : ੧	-	੨੦੮
ਪੰਚ ਚੇਲੇ ਵਸਿ ਕੀਜਹਿ ਰਾਵਲ ਇਹੁ ਮਨੁ ਕੀਜੈ ਡੰਡਾਤਾ ॥	ਗਉ ੧, ੧੫, ੧ : ੨	-	੧੫੫
ਪੰਚ ਚੋਰ ਆਗੈ ਭਗੇ ਜਬ ਸਾਧਸੰਗੇਤ ॥	ਬਿਲਾ ੫, ੩੯, ੨ : ੧	-	੮੧੦
ਪੰਚ ਚੋਰ ਕੀ ਜਾਣੈ ਰੀਤਿ ॥	ਗਉ ਕਬ, ਵਾ, ੩ : ੨	-	੩੪੪
ਪੰਚ ਚੋਰ ਚੰਚਲ ਚਿਤੁ ਚਾਲਹਿ ॥	ਮਾਰੂ ੧, ਸੋਲਾ ੨, ੩ : ੧	-	੧੦੨੧
ਪੰਚ ਚੋਰ ਤਿਨਾ ਘਰੁ ਮੁਹਨਿ੍ ਹਉਮੈ ਅੰਦਰਿ ਸੰਨਿ੍ ॥	ਬਿਲਾ ੪, ਵਾਰ ੧੨ ਸ, ੩, ੧ : ੨	-	੮੫੪
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥	ਬਸੰ ੪, ੩, ੨ : ੧	-	੧੧੭੮
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥	ਸੋਰ ੫, ਅਸ ੩, ੧ : ੨	-	੬੪੧
ਪੰਚ ਜਨਾ ਸਿਉ ਸੰਗੁ ਨਿਵਾਰੈ ॥	ਗਉ ੫, ਅਸ ੩, ੧ : ੨	-	੨੩੬
ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥	ਰਾਮ ਨਾਮ, ੧, ੧ : ੨	-	੯੭੨
ਪੰਚ ਜਨਾ ਗੁਰਿ ਵਸਗਤਿ ਆਣੇ ਤਉ ਉਨਮਨਿ ਨਾਮਿ ਲਗਾਨੀ ॥	ਸਾਰ ੪, ੫, ੪ : ੧	-	੧੨੦੦
ਪੰਚ ਜਨਾ ਮਿਲਿ ਮੰਗਲੁ ਗਾਇਆ ਹਰਿ ਨਾਨਕ ਭੇਦੁ ਨ ਭਾਈ ॥	ਗਉ ੫, ੧੨੨*, ੪ : ੨	-	੨੦੫
ਪੰਚ ਜਨਾ ਲੇ ਵਸਗਤਿ ਰਾਖੈ ਮਨ ਮਹਿ ਏਕੰਕਾਰੇ ॥	ਆਸਾ ੫, ੪੩, ੧ : ੨	-	੩੮੧
ਪੰਚ ਤਾਸਕਰ ਧਾਵਤ ਰਾਖੇ ਚੂਕਾ ਮਨਿ ਅਭਿਮਾਨੁ ॥	ਪ੍ਰਭਾ ੧, ੭, ੨ : ੧	-	੧੩੨੯
ਪੰਚ ਤਤ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ ॥	ਮਾਰੂ ੫, ੪, ੨ : ੨	-	੯੯੯
ਪੰਚ ਤਤ ਰਚਿ ਜੋਤਿ ਨਿਵਾਜਿਆ ॥	ਪ੍ਰਭਾ ੫, ੧, ੧ : ੨	-	੧੩੩੭
ਪੰਚ ਤਤੁ ਸੁੰਨਹੁ ਪਰਗਾਸਾ ॥	ਮਾਰੂ ੧, ਸੋਲਾ ੧੭, ੧੪ : ੧	-	੧੦੩੮
ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ ॥	ਸੂਹੀ ੪, ੧੫, ੩ : ੧	-	੭੩੬
ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥	ਰਾਮ ੫, ੭, ੨ : ੩	-	੮੮੪
ਪੰਚ ਤਤੁ ਕਾ ਰਚਨੁ ਰਚਾਨਾ ॥	ਮਾਰੂ ੫, ਸੋਲਾ ੨, ੬ : ੨	-	੧੦੭੩
ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ ॥	ਆਸਾ ਕਬ, ੭, ੨ : ੨	-	੪੭੭
ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ ॥	ਰਾਮ ੧, ਅਸ ੯, ੬ : ੧	-	੯੦੭
ਪੰਚ ਤਤੁ ਮਿਲਿ ਇਹੁ ਤਨੁ ਕੀਆ ॥	ਮਾਰੂ ੧, ਸੋਲਾ ੧੮, ੭ : ੧	-	੧੦੩੯
ਪੰਚ ਤਤੁ ਮਿਲਿ ਕਾਇਆ ਕੀਨੀ ॥	ਮਾਰੂ ੧, ਸੋਲਾ ੧੦, ੭ : ੧	-	੧੦੩੦
ਪੰਚ ਤਤੁ ਮਿਲਿ ਕਾਇਆ ਕੀਨ੍ਹੀ ਤਤੁ ਕਹਾ ਤੇ ਕੀਨੁ ਰੇ ॥	ਗੋਂਡ ਕਬ, ੩, ੨ : ੧	-	੮੭੦

ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ ॥	ਗਉ ਕਬ, ਅਸ ੪੯, ੨ : ੨	੩੩੩
ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥	ਭੈਰ ੩, ੧, ੪ : ੧	੧੧੨੮
ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ ॥	ਰਾਮ ਕਬ, ੭, ੩ : ੧	੯੭੦
ਪੰਚ ਤੀਨਿ ਨਵ ਚਾਰਿ ਸਮਾਵੈ ॥	ਆਸਾ ੧, ਅਸ ੫, ੫ : ੧	੪੧੪
ਪੰਚ ਧਾਤੁ ਵਿਚਿ ਪਾਈਅਨੁ ਮੋਹੁ ਝੂਠੁ ਗੁਮਾਨੁ ॥	ਸੂਹੀ ੩, ਵਾਰ, ੪ : ੨	੭੮੬
ਪੰਚ ਦਾਸ ਗੁਰਿ ਵਸਗਤਿ ਕੀਨੇ ਮਨ ਨਿਹਚਲ ਨਿਰਭਇਆ ॥	ਸਾਰ ੫, ੪੭, ੨ : ੧	੧੨੧੩
ਪੰਚ ਦਾਸ ਤੀਨਿ ਦੋਖੀ ਏਕ ਮਨੁ ਅਨਾਥ ਨਾਥ ॥	ਕੇਦਾ ੫, ੨, ੧*: ੨	੧੧੧੯
ਪੰਚ ਦੂਤ ਓਹੁ ਵਸਗਤਿ ਕਰੈ ॥	ਭੈਰ ੩, ੨, ੨ : ੨	੧੧੨੮
ਪੰਚ ਦੂਤ ਸੰਗਿ ਮਹਾ ਅਸਾਧ ॥	ਧਨਾ ੫, ੧੯, ੩ : ੨	੬੭੫
ਪੰਚ ਦੂਤ ਸਭਿ ਵਸਗਤਿ ਆਇਆ ॥	ਆਸਾ ੫, ੯੮, ੩ : ੨	੩੯੫
ਪੰਚ ਦੂਤ ਕਾਇਆ ਸੰਘਾਰਹਿ ॥	ਮਾਰੂ ੩, ਸੋਲਾ ੨, ੧੧ : ੧	੧੦੪੫
ਪੰਚ ਦੂਤ ਚਿਤਵਹਿ ਵਿਕਾਰਾ ॥	ਮਾਰੂ ੩, ਸੋਲਾ ੨੪, ੭ : ੧	੧੦੬੮
ਪੰਚ ਦੂਤ ਤੁਧੁ ਵਸਿ ਕੀਤੇ ਕਾਲੁ ਕੰਟਕੁ ਮਾਰਿਆ ॥	ਰਾਮ ੩, ਅੰਨੰ, ੫ : ੩	੯੧੭
ਪੰਚ ਦੂਤ ਤੇ ਲੀਓ ਛਡਾਇ ॥	ਗਉ ਕਬ, ਅਸ ੪੦, ੧ : ੨	੩੩੧
ਪੰਚ ਦੂਤ ਬਿਆਪਤ ਅੰਧਿਆਰ ॥	ਗਉ ੫, ੮੮, ੩ : ੪	੧੯੨
ਪੰਚ ਦੂਤ ਭਾਗੇ ਬਿਕਰਾਲ ॥	ਗੋਂਡ ੫, ੧੪, ੪ : ੨	੮੬੬
ਪੰਚ ਦੂਤ ਮਿਲਿ ਪਿਰਹੁ ਵਿਛੋੜੀ ॥	ਆਸਾ ੫, ੧੫, ੩ : ੧	੩੭੫
ਪੰਚ ਦੂਤ ਮੁਹਹਿ ਸੰਸਾਰਾ ॥	ਮਾਝ ੩, ਅਸ ੭, ੨ : ੧	੧੧੩
ਪੰਚ ਦੂਤ ਮੂਡ ਪਰਿ ਠਾਢੇ ਕੇਸ ਗਹੇ ਫੇਰਾਵਤ ਹੇ ॥	ਬਿਲਾ ੫, ੮੮, ੩ : ੧	੮੨੧
ਪੰਚ ਦੂਤ ਰਚਿ ਸੰਗਤਿ ਗੋਸਟਿ ਮਤਵਾਰੋ ਮਦ ਮਾਇਓ ॥	ਟੋਡੀ ੫, ੩, ੪ : ੨	੭੧੨
ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ ॥	ਆਸਾ ਰਵਿ, ੧, ੧ : ੨	੪੮੬
ਪੰਚ ਦੋਖ ਅਸਾਧ ਨਗਰ ਮਹਿ ਇਕੁ ਖਿਨੁ ਪਲੁ ਦੂਰਿ ਕਰੇ ॥	ਨਟ ੪, ੧, ੨ : ੨	੯੭੫
ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥	ਟੋਡੀ ੫, ੨੦, ੧*: ੨	੭੧੬
ਪੰਚ ਦੋਖ ਛਿਦ੍ਰ ਇਆ ਤਨ ਮਹਿ ਬਿਖੈ ਬਿਆਧਿ ਕੀ ਕਰਣੀ ॥	ਸਾਰ ੫, ੭੭, ੧ : ੧	੧੨੧੯
ਪੰਚ ਧਾਤੁ ਕਰਿ ਪੁਤਲਾ ਕੀਆ ॥	ਮਾਰੂ ੫, ੩੧, ੧ : ੨	੧੦੦੭
ਪੰਚ ਪਹਰੂਆ ਦਰ ਮਹਿ ਰਹਤੇ ਤਿਨ ਕਾ ਨਹੀ ਪਤੀਆਰਾ ॥	ਗਉ ਕਬ, ਅਸ ੭੩, ੨ : ੧	੩੩੯
ਪੰਚ ਪਰਵਾਣ ਪੰਚ ਪਰਧਾਨੁ ॥	ਜਪੁ ੧, ੧੬ : ੧	੩
ਪੰਚ ਪੂਤ ਜਣੇ ਇਕ ਮਾਇ ॥	ਗੋਂਡ ੫, ੧੧, ੩ : ੧	੮੬੫
ਪੰਚ ਬਜਿਤ੍ਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ॥	ਰਾਮ ੫, ੮, ੨ : ੧	੮੮੫
ਪੰਚ ਬਟਵਾਰੇ ਸੇ ਮੀਤ ਕਰਿ ਮਾਨਹਿ ॥	ਰਾਮ ੫, ੪੮, ੧ : ੪	੮੯੮
ਪੰਚ ਬਾਣ ਲੇ ਜਮ ਕਉ ਮਾਰੈ ਗਗਨੰਤਰਿ ਧਣਖੁ ਚੜਾਇਆ ॥	ਮਾਰੂ ੧, ਸੋਲਾ ੨੧, ੯ : ੩	੧੦੪੨
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥	ਗਉ ੫; ਥਿਤੀ, ੫ ਸ: ੧	੨੯੭
ਪੰਚ ਬਿਖਾਦੀ ਏਕੁ ਗਰੀਬਾ ਰਾਖਹੁ ਰਾਖਨਹਾਰੇ ॥	ਗਉ ੫, ੧੨੫*, ੧ : ੧	੨੦੫
ਪੰਚ ਬੈਲ ਗਡੀਆ ਦੇਹ ਧਾਰੀ ॥	ਰਾਮ ੧, ੧੧, ੨ : ੧	੮੭੯
ਪੰਚ ਭਾਗੇ ਚੋਰ ਸਹਜੇ ਸੁਖੈਨੋ ਹਰੇ ਗੁਨ ਗਾਵਤੀ ਗਾਵਤੀ ਗਾਵਤੀ ਦਰਸ ਪਿਆਰਿ ॥	ਕਾਨ ੫, ੩੭, ੧*: ੨	੧੩੦੫
ਪੰਚ ਭੂ ਆਤਮਾ ਹਰਿ ਨਾਮ ਰਸਿ ਪੋਖੈ ॥	ਗਉ ੫, ਥਿਤੀ, ੧੨ : ੬	੨੯੯
ਪੰਚ ਭੂ ਆਤਮਾ ਵਸਿ ਕਰਹਿ ਤਾ ਤੀਰਥ ਕਰਹਿ ਨਿਵਾਸੁ ॥	ਗੁਜ ੩, ੬, ੨ : ੨	੪੯੧
ਪੰਚ ਭੂਤ ਸਚਿ ਭੈ ਰਤੇ ਜੋਤਿ ਸਚੀ ਮਨ ਮਾਹਿ ॥	ਸਿਰੀ ੧, ੧੫, ੪ : ੨	੨੦
ਪੰਚ ਭੂਤ ਸਬਲ ਹੈ ਦੇਹੀ ਗੁਰੁ ਸਤਿਗੁਰੁ ਪਾਪ ਨਿਵਾਰੇ ॥	ਨਟ ੪, ਅਸ ੬, ੨ : ੨	੯੮੩
ਪੰਚ ਭੂ ਨਾਇਕੋ ਆਪਿ ਸਿਰੰਦਾ ਜਿਨਿ ਸਚ ਕਾ ਪਿੰਡੁ ਸਵਾਰਿਆ ॥	ਸੂਹੀ ੧, ਛੰਤ ੫, ੩ : ੪	੭੬੬
ਪੰਚਮ ਹਰਖ ਦਿਸਾਖ ਸੁਨਾਵਹਿ ॥	ਰਾਗ, ੧ : ੯	੧੪੩੦
ਪੰਚ ਮਜਮੀ ਜੋ ਪੰਚਨ ਰਾਖੈ ॥	ਭੈਰ ੫, ੫੩, ੧ : ੧	੧੧੫੧
ਪੰਚ ਮਨਾਏ ਪੰਚ ਰੁਸਾਏ ॥	ਆਸਾ ੫, ਅਸ ੧, ੧ : ੧	੪੩੦
ਪੰਚ ਮਰਦ ਸਿਦਕਿ ਲੇ ਬਾਧਹੁ ਖੈਰਿ ਸਬੂਰੀ ਕਬੂਲ ਪਰਾ ॥	ਮਾਰੂ ੫, ਸੋਲਾ ੧੨, ੪ : ੩	੧੦੮੩
ਪੰਚ ਮਾਰਿ ਸਾਚੁ ਉਰਿ ਧਾਰੈ ॥	ਗਉ ੧, ਅਸ ੬, ੧*: ੨	੨੨੩
ਪੰਚ ਮਾਰਿ ਸੁਖੁ ਪਾਇਆ ਐਸਾ ਬ੍ਰਹਮੁ ਵੀਚਾਰਿ ॥	ਪ੍ਰਭਾ ੧, ੧੦, ੨ : ੩	੧੩੩੦

ਪੰਚ ਮਾਰਿ ਚਿਤੁ ਰਖਹੁ ਥਾਇ ॥	ਬਸੰ ੧, ਅਸ ੫, ੫ : ੧	-	੧੧੮੯
ਪੰਚ ਮਾਰਿ ਪਾਵਾ ਤਲਿ ਦੀਨੇ ॥	ਆਸਾ ਕਬ, ੩. ੨ : ੩	-	੪੭੬
ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥	ਗਉ ੫, ਥਿਤੀ, ੫ : ੧	-	੨੯੭
ਪੰਚਮੀ ਪੰਚ ਭੂਤ ਬੇਤਾਲਾ ॥	ਬਿਲਾ ੧, ਥਿਤੀ. ੬ : ੧	-	੮੩੯
ਪੰਚ ਰਾਗਨੀ ਸੰਗਿ ਉਚਰਹੀ ॥	ਰਾਗ, ੧ : ੪	-	੧੪੩੦
ਪੰਚ ਲੋਕ ਵਸਹਿ ਪਰਧਾਨਾ ॥	ਮਾਰੂ ੧, ਸੋਲਾ ੧੯, ੩ : ੨	-	੧੦੩੯
ਪੰਚ ਲੋਗ ਸਭਿ ਹਸਣ ਲਗੇ ਤਪਾ ਲੋਭਿ ਲਹਰਿ ਹੈ ਗਾਲਿਆ ॥	ਗਉ ੪, ਵਾਰ ੩੦ ਸ, ੪, ੧ : ੩	-	੩੧੫
ਪੰਚ ਵਸਹਿ ਮਿਲਿ ਜੋਤਿ ਅਪਾਰ ॥	ਗਉ ੧, ੫, ੪ : ੨	-	੧੫੨
ਪੰਚ ਵਸਾਏ ਪੰਚ ਗਵਾਏ ॥	ਆਸਾ ੫, ਅਸ ੧, ੧ : ੨	-	੪੩੦
ਪੰਚਾਹਰੁ ਨਿਦਲਿਅਉ ਸੁੰਨ ਸਹਜਿ ਨਿਜ ਘਰਿ ਸਹਾਰੁਉ ॥	ਸਵ ੫, ਕਲ੍ਯ, ੯ : ੨	-	੧੪੦੮
ਪੰਚਾ ਕਾ ਗੁਰੁ ਏਕੁ ਧਿਆਨੁ ॥	ਜਪੁ ੧, ੧੬ : ੪	-	੩
ਪੰਚਾ ਤੇ ਏਕੁ ਛੂਟਾ ਜਉ ਸਾਧਸੰਗਿ ਪਗ ਰਉ ॥	ਸਾਰ ੫. ੧੩੫, ੧*: ੨	-	੧੨੩੦
ਪੰਚਾ ਤੇ ਮੇਰਾ ਸੰਗੁ ਚੁਕਾਇਆ ॥	ਆਸਾ ਕਬ, ੩. ੨ : ੨	-	੪੭੬
ਪੰਚਾਲੀ ਕਉ ਰਾਜ ਸਭਾ ਮਹਿ ਰਾਮ ਨਾਮ ਸੁਧਿ ਆਈ ॥	ਮਾਰੂ ੯, ੧. ੧ : ੧	-	੧੦੦੮
ਪਚਿ ਪਚਿ ਬੂਡਹਿ ਕੂੜੁ ਕਮਾਵਹਿ ਕੂੜਿ ਕਾਲੁ ਬੈਰਾਈ ਹੇ ॥	ਮਾਰੂ ੧, ਸੋਲਾ ੫, ੧੫ : ੩	-	੧੦੨੫
ਪਚਿ ਪਚਿ ਮੁਏ ਅਚੇਤ ਨ ਚੇਤਹਿ ਅਜਗਰਿ ਭਾਰਿ ਲਦਾਈ ਹੇ ॥	ਮਾਰੂ ੧, ਸੋਲਾ ੫, ੮ : ੩	-	੧੦੨੫
ਪਚਿ ਪਚਿ ਮੁਏ ਬਿਖੁ ਦੇਖਿ ਪਤੰਗਾ ॥	ਆਸਾ ੪, ੫੮, ੩ : ੨	-	੩੬੭
ਪੰਚੇ ਸਬਦ ਅਨਾਹਦ ਬਾਜੇ ਸੰਗੇ ਸਾਰਿੰਗਪਾਨੀ ॥	ਪ੍ਰਭਾ ਕਬ, ੫, ੩ : ੧	-	੧੩੫੦
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥	ਕਾਨ ੪, ਵਾਰ, ੭ : ੧	-	੧੩੧੫
ਪੰਚੇ ਸੋਹਹਿ ਦਰਿ ਰਾਜਾਨੁ ॥	ਜਪੁ ੧, ੧੬ : ੩	-	੩
ਪੰਚੇ ਪਾਵਹਿ ਦਰਗਹਿ ਮਾਨੁ ॥	ਜਪੁ ੧, ੧੬ : ੨	-	੩
ਪੰਚੇ ਰੁੰਨੇ ਦੁਖਿ ਭਰੇ ਬਿਨਸੇ ਦੂਜੈ ਭਾਇ ॥	ਸਿਰੀ ੧, ੧੪, ੧ : ੩	-	੧੯
ਪਚੈ ਪਤੰਗੁ ਮ੍ਰਿਗ ਭ੍ਰਿੰਗ ਕੁੰਚਰ ਮੀਨ ਇਕ ਇੰਦ੍ਰੀ ਪਕਰਿ ਸਘਾਰੇ ॥	ਨਟ ੪, ਅਸ ੬, ੨ : ੧	-	੯੮੩
ਪਛਮ ਦੁਆਰੈ ਸੂਰਜੁ ਤਪੈ ॥	ਭੈਰ ਕਬ, ੧੦, ੨ : ੩	-	੧੧੫੯
ਪਛਿਮ ਫੇਰਿ ਚੜਾਵੈ ਸੂਰੁ ॥	ਰਾਮ ਬੇਣੀ, ੧, ੭ : ੪	-	੯੭੪
ਪਛੋਤਾਵਾ ਨਾ ਮਿਲੈ ਜਬ ਚੂਕੈਗੀ ਸਾਰੀ ॥	ਤਿਲੰ ੧, ਅਸ ੧, ੩ : ੧	-	੭੨੫
ਪੰਜ ਵਖਤ ਨਿਵਾਜ ਗੁਜਾਰਹਿ ਪੜਹਿ ਕਤੇਬ ਕੁਰਾਣਾ ॥	ਸਿਰੀ ੧, ੨੮, ੪ : ੧	-	੨੪
ਪੰਜਵੈ ਖਾਣ ਪੀਅਣ ਕੀ ਧਾਤੁ ॥	ਮਾਝ ੧, ਵਾਰ ੧ ਸ, ੧, ੨ : ੫	-	੧੩੭
ਪੰਜਵੈ ਪੰਜੇ ਇਕਤੁ ਮੁਕਾਮੈ ਏਹਿ ਪੰਜਿ ਵਖਤ ਤੇਰੇ ਅਪਰਪਰਾ ॥	ਮਾਰੂ ੫, ਸੋਲਾ ੧੨, ੯ : ੩	-	੧੦੮੪
ਪੰਜਿ ਕਿਰਸਾਣ ਮੁਜੇਰੇ ਮਿਹਡਿਆ ॥	ਸਿਰੀ ੫, ਅਸ ੨੯, ੫ : ੨	-	੭੩
ਪੰਜਿ ਨਿਵਾਜਾ ਵਖਤ ਪੰਜਿ ਪੰਜਾ ਪੰਜੇ ਨਾਉ ॥	ਮਾਝ ੧, ਵਾਰ ੭ ਸ, ੧, ੩ : ੧	-	੧੪੧
ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ ॥	ਬਸੰ ੫, ਵਾਰ, ੨ : ੧	-	੧੧੯੩
ਪੰਡਤਿ ਜੋਤਕੀ ਸਭਿ ਪੜਿ ਪੜਿ ਕੂਕਦੇ ਕਿਸੁ ਪਹਿ ਕਰਹਿ ਪੁਕਾਰਾ ਰਾਮ ॥	ਵਡ ੩, ਛੰਤ ੫, ੩ : ੧	-	੫੭੦
ਪੰਡਿਤ ਇਸੁ ਮਨ ਕਾ ਕਰਹੁ ਬੀਚਾਰੁ ॥	ਮਲਾ ੩, ੧੦, ੧*: ੧	-	੧੨੬੧
ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ ॥	ਮਾਰੂ ੧, ੪, ੪ : ੧	-	੯੯੦
ਪੰਡਿਤ ਹਰਿ ਪੜੁ ਤਜਹੁ ਵਿਕਾਰਾ ॥	ਗਉ ੩, ਅਸ ੨, ੧*: ੧	-	੨੨੯
ਪੰਡਿਤ ਹੋਇ ਸੁ ਅਨਭੈ ਰਹੈ ॥	ਗਉ ਕਬ, ਬਾਅ, ੪੫ : ੪	-	੩੪੩
ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤ ਬਰਾਬਰਿ ਅਉਰੁ ਨ ਕੋਇ ॥	ਬਿਲਾ ਰਵਿ, ੨, ੩ : ੧	-	੮੫੮
ਪੰਡਿਤ ਗੁਣੀ ਸੂਰ ਹਮ ਦਾਤੇ ਏਹਿ ਕਹਹਿ ਬਡ ਹਮ ਹੀ ॥	ਗਉ ਕਬ, ਅਸ ੫੧, ੨ : ੨	-	੩੩੪
ਪੰਡਿਤ ਜਨ ਮਾਤੇ ਪੜ੍ਹਿ ਪੁਰਾਨ ॥	ਬਸੰ ਕਬ, ੨, ੧ : ੧	-	੧੧੯੩
ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥	ਸੋਰ ੪, ਵਾਰ ੧੨ ਸ, ੩. ੨ : ੩	-	੬੪੭
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥	ਸੋਰ ੧, ਅਸ ੨, ੫ : ੧	-	੬੩੫
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥	ਸੋਰ ੪, ਵਾਰ ੧੨ ਸ, ੩, ੨ : ੫	-	੬੪੭
ਪੰਡਿਤ ਦੇਖਹੁ ਰਿਦੈ ਬੀਚਾਰਿ ॥	ਗਉ ਕਬ, ੨੩, ੧ : ੨	-	੩੨੮
ਪੰਡਿਤ ਪੰਡਿਤ ਜਲਿ ਮੂਏ ਮੂਰਖ ਉਬਰੇ ਭਾਗਿ ॥	ਸਲੋ ਕਬ, ੧੭੨ : ੨	-	੧੩੭੩
ਪੰਡਿਤ ਪੜਹਿ ਸਾਦੁ ਨ ਪਾਵਹਿ ॥	ਮਾਝ ੩, ਅਸ ੧੩, ੨ : ੧	-	੧੧੬
ਪੰਡਿਤ ਪੜਹਿ ਪੜਿ ਵਾਦੁ ਵਖਾਣਹਿ ਤਿੰਨਾ ਬੂਝ ਨ ਪਾਈ ॥	ਰਾਮ ੩, ਅਸ ੨, ੧੮ : ੧	-	੯੦੯

ਪੰਡਿਤ ਪੜਹਿ ਵਖਾਣਹਿ ਵੇਦੁ ॥	ਆਸਾ ੧, ੨੧, ੪ : ੧	੩੫੫
ਪੰਡਿਤ ਪੜਦੇ ਜੋਤਕੀ ਨਾ ਬੂਝਹਿ ਬੀਚਾਰਾ ॥	ਰਾਮ ੩, ਵਾਰ, ੪ : ੩	੯੪੮
ਪੰਡਿਤ ਪੜਦੇ ਜੋਤਿਕੀ ਤਿਨ ਬੂਝ ਨ ਪਾਇ ॥	ਆਸਾ ੩, ਅਸ ੨੨, ੨ : ੨	੪੨੫
ਪੰਡਿਤ ਪੜਿ ਪੜਿ ਮੋਨੀ ਭੁਲੇ ਦੂਜੈ ਭਾਇ ਚਿਤੁ ਲਾਇਆ ॥	ਬਿਲਾ ੪, ਵਾਰ ੮ ਸ, ੩, ੧ : ੭	੮੫੨
ਪੰਡਿਤ ਪੜਿ ਪੜਿ ਵਾਦੁ ਵਖਾਣਹਿ ਬਿਨੁ ਗੁਰ ਭਰਮਿ ਭੁਲਾਏ ॥	ਸਿਰੀ ੩, ਅਸ ੨੨, ੬ : ੧	੬੭
ਪੰਡਿਤ ਪੜਿ ਪੜਿ ਮੋਨੀ ਸਭਿ ਥਾਕੇ ਭ੍ਰਮਿ ਭੇਖ ਥਕੇ ਭੇਖਧਾਰੀ ॥	ਸਾਰ ੩, ਅਸ ੨, ੪ : ੧	੧੨੩੪
ਪੰਡਿਤ ਪਾਧੇ ਆਣਿ ਪਤੀ ਬਹਿ ਵਾਚਾਈਆ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੪ : ੨	੭੭੩
ਪੰਡਿਤ ਪਾਧੇ ਜੋਇਸੀ ਨਿਤ ਪੜ੍ਹਹਿ ਪੁਰਾਣਾ ॥	ਆਸਾ ੧, ਅਸ ੧੪, ੪ : ੧	੪੧੮
ਪੰਡਿਤ ਪੂਛਉ ਤ ਮਾਇਆ ਰਾਤੇ ॥	ਆਸਾ ੫, ੫੮, ੧ : ੨	੩੮੫
ਪੰਡਿਤ ਬੇਦੁ ਬੀਚਾਰਿ ਪੰਡਿਤ ॥	ਰਾਮ ੫, ੧੭, ੧*: ੧	੮੮੭
ਪੰਡਿਤ ਭੁਲਿ ਭੁਲਿ ਮਾਇਆ ਵੇਖਹਿ ਦਿਖਾ ਕਿਨੈ ਕਿਹੁ ਆਣਿ ਚੜਾਇਆ ॥	ਗੂਜ ੩, ਵਾਰ ੧੨ ਸ, ੩, ੨ : ੨	੫੧੩
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥	ਸੋਰ ੪, ਵਾਰ ੧੩ ਸ, ੩, ੧ : ੩	੬੪੭
ਪੰਡਿਤ ਮੁਲਾਂ ਛਾਡੇ ਦੋਊ ॥	ਭੈਰ ਕਬ, ੭, ੧*: ੨	੧੧੫੯
ਪੰਡਿਤ ਮੁਲਾਂ ਜੋ ਲਿਖਿ ਦੀਆ ॥	ਭੈਰ ਕਬ, ੭, ੩ : ੧	੧੧੫੯
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥	ਸੋਰ ੪, ਵਾਰ ੧੩ ਸ, ੩, ੧ : ੧	੬੪੭
ਪੰਡਿਤ ਮੋਹੇ ਲੋਭਿ ਸਬਾਏ ॥	ਆਸਾ ੫, ੧, ੩ : ੨	੩੭੦
ਪੰਡਿਤ ਮੋਨੀ ਪੜਿ ਪੜਿ ਥਕੇ ਭੇਖ ਥਕੇ ਤਨੁ ਧੋਇ ॥	ਸਾਰ ੪, ਵਾਰ ੩੩ ਸ, ੩, ੨ : ੩	੧੨੫੦
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥	ਸਲੋ ਕਬ, ੨੪ : ੨	੧੩੬੫
ਪੰਡਿਤ ਰੋਵਹਿ ਗਿਆਨੁ ਗਵਾਇ ॥	ਰਾਮ ੩, ਵਾਰ ੧੪ ਸ, ੧, ੧ : ੧੮	੯੫੪
ਪੰਡਿਤ ਲੋਗਹ ਕਉ ਬਿਉਹਾਰ ॥	ਗਉ ਕਬ, ਬਾਅ, ੪੫ : ੫	੩੪੩
ਪੰਡਿਤ ਵਖਾਣਹਿ ਪੋਥੀਆ ਸਿਧ ਬਹਹਿ ਦੇਵ ਸਥਾਨਿ ॥	ਸਿਰੀ ੧, ਅਸ ੧੭, ੨ : ੨	੬੪
ਪੰਡਿਤ ਵਾਚਹਿ ਪੋਥੀਆ ਨਾ ਬੂਝਹਿ ਵੀਚਾਰੁ ॥	ਸਿਰੀ ੧, ਅਸ ੫, ੬ : ੧	੫੬
ਪੰਡਿਤੁ ਆਖਾਏ ਬਹੁਤੀ ਰਾਹੀ ਕੋਰੜ ਮੋਠ ਜਿਨੇਹਾ ॥	ਰਾਮ ੫, ਵਾਰ ੭ ਸ, ੫, ੨ : ੧	੯੬੦
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥	ਗਉ ੪, ੩੯, ੧ : ੧	੧੬੩
ਪੰਡਿਤੁ ਹੋਇ ਕੈ ਬੇਦੁ ਬਖਾਨੈ ॥	ਟੋਡੀ ਨਾਮ, ੧, ੨ : ੧	੭੧੮
ਪੰਡਿਤੁ ਪੜਿ ਨ ਪਹੁਚਈ ਬਹੁ ਆਲ ਜੰਜਾਲਾ ॥	ਮਾਰੂ ੧, ਅਸ ੬, ੪ : ੧	੧੦੧੨
ਪੰਡਿਤੁ ਪੜਿ ਪੜਿ ਉਚਾ ਕੂਕਦਾ ਮਾਇਆ ਮੋਹਿ ਪਿਆਰੁ ॥	ਸਿਰੀ ੪, ਵਾਰ ੧੦ ਸ, ੩, ੧ : ੧	੮੬
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥	ਸਿਰੀ ੩, ੫੧, ੨ : ੨	੩੩
ਪੰਡਿਤੁ ਵੇਦੁ ਪੁਕਾਰਾ ॥	ਸਿਰੀ ੫, ਅਸ ੨੭, ੪ : ੨	੭੧
ਪੜੀਆ ਕਵਨ ਕੁਮਤਿ ਤੁਮ ਲਾਗੇ ॥	ਮਾਰੂ ਕਬ, ੧, ੧*: ੧	੧੧੦੨
ਪਢੇ ਗੁਨੇ ਨਾਹੀ ਕਛੁ ਬਉਰੇ ਜਉ ਦਿਲ ਮਹਿ ਖਬਰਿ ਨ ਹੋਈ ॥	ਆਸਾ ਕਬ, ੨੯, ੨ : ੨	੪੮੩
ਪਤਣਿ ਕੂਕੇ ਪਾਤਣੀ ਵੰਞਹੁ ਧ੍ਰੁਕਿ ਵਿਲਾੜਿ ॥	ਮਾਰੂ ੧, ਅਸ ੧੦, ੬ : ੧	੧੦੧੫
ਪਤੰਤਿ ਮੋਹ ਕੂਪ ਦੁਰਲਭ੍ਯ ਦੇਹੰ ਤਤ ਆਸ੍ਰਯੰ ਨਾਨਕ ॥	ਸਸ ੫, ੩ : ੫	੧੩੫੪
ਪਤ ਪਰਾਪਤਿ ਛਾਵ ਘਣੀ ਚੂਕਾ ਮਨ ਅਭਿਮਾਨੁ ॥	ਬਸੰ ੧, ੧, ੨ : ੨	੧੧੬੮
ਪਤਿ ਅਪਤਿ ਤਾ ਕੀ ਨਹੀ ਲਾਜ ॥	ਗਉ ਕਬ, ੩, ੩ : ੧	੩੨੪
ਪਤਿ ਸਿਉ ਲੇਖਾ ਨਿਬੜੈ ਰਾਮ ਨਾਮੁ ਪਰਗਾਸਿ ॥	ਸਿਰੀ ੧, ਅਸ ੩, ੭ : ੩	੫੫
ਪਤਿ ਸੇਤੀ ਅਪੁਨੈ ਘਰਿ ਜਾਹੀ ॥	ਗਉ ੫, ਬਾਅ, ੧੫ : ੬	੨੫੩
ਪਤਿ ਸੇਤੀ ਘਰਿ ਜਾਹੁ ਨਾਮੁ ਵਖਾਣੀਐ ॥	ਮਲਾ ੧, ਵਾਰ, ੨੩ : ੭	੧੨੮੮
ਪਤਿ ਸੇਤੀ ਜਾਵੈ ਸਹਜਿ ਸਮਾਵੈ ਸਗਲੇ ਦੂਖ ਮਿਟਾਵੈ ॥	ਸਿਰੀ ੧, ਪਹ ੨, ੫ : ੫	੭੬
ਪਤਿ ਸੋਭਾ ਅਰੁ ਮਾਨੁ ਮਹਤੁ ॥	ਆਸਾ ੫, ੧੧, ੨ : ੩	੩੭੩
ਪਤਿ ਕਾ ਧਨੁ ਪੂਰਾ ਹੋਆ ਲਾਗਾ ਸਹਜਿ ਧਿਆਨੁ ॥	ਬਸੰ ੧, ੧, ੩ : ੨	੧੧੬੮
ਪਤਿ ਕੇ ਸਾਦ ਖਾਦਾ ਲਹੈ ਦਾਨਾ ਕੈ ਸਿਰਿ ਦਾਨੁ ॥	ਮਾਝ ੧, ਵਾਰ ੨੦ ਸ, ੧, ੧ : ੩	੧੪੭
ਪਤਿ ਖੋਈ ਬਿਖੁ ਅੰਚਲਿ ਪਾਇ ॥	ਬਸੰ ੧, ਅਸ ੧, ੪ : ੧	੧੧੮੭
ਪਤਿਤ ਉਧਾਰਣ ਹਰਿ ਬਿਰਦੁ ਤੁਮਾਰਾ ਰਾਮ ॥	ਬਿਹਾ ੫, ੭, ੪ : ੨	੫੪੬
ਪਤਿਤ ਉਧਾਰਣ ਪਾਰਬ੍ਰਹਮ ਸੰਤ ਬੇਦੁ ਕਹੰਦਾ ॥	ਗਉ ੫, ਵਾਰ, ੫ : ੩	੩੧੯
ਪਤਿਤ ਉਧਾਰਣ ਪਾਰਬ੍ਰਹਮੁ ਸੰਮ੍ਰਥ ਪੁਰਖੁ ਅਪਾਰੁ ॥	ਸਲੋ ੫, ੧੫ : ੧	੧੪੨੫
ਪਤਿਤ ਉਧਾਰਣਾ ਜੀਅ ਜੰਤ ਤਾਰਣਾ ਬੇਦ ਉਚਾਰ ਨਹੀ ਅੰਤੁ ਪਾਇਓ ॥	ਧਨਾ ੫, ੫੩, ੨ : ੧	੬੮੩

ਪਤਿਤ ਉਧਾਰਣੁ ਸਤਿਗੁਰੁ ਮੇਰਾ ਮੋਹਿ ਤਿਸ ਕਾ ਭਰਵਾਸਾ ॥	ਸੋਰ ੫, ੪੫, ੨ : ੧	-	੬੨੦
ਪਤਿਤ ਉਧਾਰਣੁ ਕ੍ਰਿਪਾ ਨਿਧਾਨੁ ॥	ਰਾਮ ੫, ੫੬, ੨ : ੩	-	੯੦੦
ਪਤਿਤ ਉਧਾਰਣੁ ਮਨਿ ਬਸੈ ਨਾਨਕ ਛੂਟੈ ਨਾਮ ॥	ਗਉ ੫, ਥਿਤੀ, ੧੩ ਸ: ੨	-	੨੯੯
ਪਤਿਤ ਉਧਾਰਨ ਅਨਾਥ ਨਾਥ ਨਾਨਕ ਪ੍ਰਭ ਕੀ ਸਰਨ ॥	ਗਉ ੫, ਥਿਤੀ, ੧੬ : ੮	-	੩੦੦
ਪਤਿਤ ਉਧਾਰਨ ਸਰਨਿ ਸੁਆਮੀ ਕ੍ਰਿਪਾ ਨਿਧਿ ਦਇਆਲਾ ॥	ਬਿਹਾ ੫, ੭, ੪ : ੩	-	੫੪੬
ਪਤਿਤ ਉਧਾਰਨ ਤਾਰਨ ਬਲਿ ਬਲਿ ਬਲੇ ਬਲਿ ਜਾਈਐ ॥	ਮਾਰੂ ੫, ੨੨, ੧ : ੧	-	੧੦੦੫
ਪਤਿਤ ਉਧਾਰਨ ਭੈ ਹਰਨ ਸੁਖ ਸਾਗਰ ਨਿਰੰਕਾਰ ॥	ਗਉ ੫, ਥਿਤੀ, ੧ : ੬	-	੨੯੬
ਪਤਿਤ ਉਧਾਰਨ ਭੈ ਹਰਨ ਹਰਿ ਅਨਾਥ ਕੇ ਨਾਥ ॥	ਸਲੋ ੯, ੬ : ੧	-	੧੪੨੬
ਪਤਿਤ ਉਧਾਰਿ ਲੇਹੁ ਹਾਂ ॥	ਆਸਾ ੫, ੧੬੨, ੩ : ੫	-	੪੧੦
ਪਤਿਤ ਅਸੰਖ ਪੁਨੀਤ ਕਰਿ ਪੁਨਹ ਪੁਨਹ ਬਲਿਹਾਰ ॥	ਗਉ ੫, ਛੰਤ ੩ ਸ, ੧ : ੧	-	੨੪੮
ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪਗਿ ਆਇ ॥	ਸੂਹੀ ੪, ੮, ੨ : ੨	-	੭੩੩
ਪਤਿਤ ਪਵਿਤ ਭਏ ਰਾਮੁ ਕਹਤ ਹੀ ॥	ਟੋਡੀ ਨਾਮ, ੨, ੧*: ੨	-	੭੧੮
ਪਤਿਤ ਪਵਿਤ ਲਗਿ ਗੁਰ ਕੇ ਪੈਰੇ ਜੀਉ ॥	ਗਉ ੫, ੧੬੬*, ੪ : ੨	-	੨੧੬
ਪਤਿਤ ਪਵਿਤ੍ਰ ਗੁਰਿ ਹਰਿ ਕੀਏ ਮੇਰੀ ਜਿੰਦੁੜੀਏ ਚਹੁ ਕੁੰਡੀ ਚਹੁ ਜੁਗਿ ਜਾਤੇ ਰਾਮ ॥	ਬਿਹਾ ੪, ੩, ੪ : ੨	-	੫੩੯
ਪਤਿਤ ਪਵਿਤ੍ਰ ਲੀਏ ਕਰਿ ਅਪੁਨੇ ਸਗਲ ਕਰਤ ਨਮਸਕਾਰੋ ॥	ਗੂਜ ੫, ੧੦, ੧ : ੧	-	੪੯੮
ਪਤਿਤ ਪਾਵਨ ਅਗਮ ਹਰਿ ਰਾਇਆ ॥	ਗਉ ੫, ਬਾਅ, ੩੭ : ੨	-	੨੫੮
ਪਤਿਤ ਪਾਵਨ ਸਰਨਿ ਆਇਓ ਉਧਰੁ ਨਾਨਕ ਜਾਨਿ ॥	ਕਾਨ ੫, ੩੧, ੨ : ੨	-	੧੩੦੪
ਪਤਿਤ ਪਾਵਨ ਹਰਿ ਨਾਮਾ ॥	ਸੂਹੀ ੫, ਛੰਤ ੩, ੪ : ੧	-	੭੭੯
ਪਤਿਤ ਪਾਵਨ ਹਰਿ ਨਾਮੁ ਧਿਆਇਓ ਸਭਿ ਕਿਲਬਿਖ ਪਾਪ ਲਹੇ ॥	ਪ੍ਰਭਾ ੪, ੪, ੧ : ੨	-	੧੩੩੬
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥	ਗਉ ੫, ੧੨੯*, ੨ : ੧	-	੨੦੭
ਪਤਿਤ ਪਾਵਨ ਦੁਖ ਭੈ ਭੰਜਨੁ ॥	ਮਾਰੂ ੫, ਸੋਲਾ ੧੧, ੧੩ : ੧	-	੧੦੮੩
ਪਤਿਤ ਪਾਵਨ ਨਾਮੁ ਕੈਸੇ ਹੁੰਤਾ ॥	ਸਿਰੀ ਰਵਿ, ੧, ੧ : ੨	-	੯੩
ਪਤਿਤ ਪਾਵਨ ਨਾਮੁ ਜਾ ਕੋ ਅਨਾਥ ਕੋ ਹੈ ਨਾਥੁ ॥	ਮਾਰੂ ੫, ੩੦, ੧ : ੧	-	੧੦੦੭
ਪਤਿਤ ਪਾਵਨ ਪੂਰਨ ਪ੍ਰਭ ਸਾਧੈ ॥	ਮਾਰੂ ੫, ਸੋਲਾ ੯, ੧੪ : ੨	-	੧੦੮੦
ਪਤਿਤ ਪਾਵਨ ਪ੍ਰਭ ਤੇਰੋ ਨਾਉ ॥	ਭੈਰ ੫, ੧੨, ੧*: ੧	-	੧੧੩੮
ਪਤਿਤ ਪਾਵਨ ਪ੍ਰਭ ਨਾਮ ਤੁਮਾਰੇ ॥	ਸੂਹੀ ੫, ੧੯, ੧*: ੧	-	੭੪੧
ਪਤਿਤ ਪਾਵਨ ਪ੍ਰਭ ਨਾਮਾ ॥	ਸੋਰ ੫, ੭੩, ੨ : ੩	-	੬੨੭
ਪਤਿਤ ਪਾਵਨ ਪ੍ਰਭ ਬਿਰਦੁ ਤਮ੍ਹਾਰੈ ॥	ਗੋਂਡ ੫, ੧੫, ੨ : ੪	-	੮੬੬
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹਾਰੋ ਹਮਰੇ ਦੋਖ ਰਿਦੈ ਮਤ ਧਾਰਹੁ ॥	ਬਿਲਾ ੫, ੧੨੩, ੧ : ੧	-	੮੨੯
ਪਤਿਤ ਪਾਵਨ ਪ੍ਰਭ ਬਿਰਦੁ ਬੇਦਿ ਲੇਖਿਆ ॥	ਬਿਲਾ ੫, ੧੪, ੩ : ੧	-	੮੦੫
ਪਤਿਤ ਪਾਵਨ ਪ੍ਰਭੁ ਤਿਆਗਿ ਕਰੇ ਕਹੁ ਕਤ ਠਹਰਾਈਐ ਰਾਮ ॥	ਬਿਲਾ ੫, ਛੰਤ ੪, ੨ : ੩	-	੮੪੮
ਪਤਿਤ ਪਾਵਨ ਬਿਰਦੁ ਸੁਆਮੀ ਉਧਰਤੇ ਹਰਿ ਧਿਆਇ ॥	ਕਾਨ ੫, ੪੧, ੧*: ੨	-	੧੩੦੬
ਪਤਿਤ ਪਾਵਨ ਭਗਤਿ ਬਛਲ ਦੀਨ ਕਿਰਪਾ ਧਾਰ ॥	ਸਾਰ ੫, ੯੯, ੨ : ੧	-	੧੨੨੩
ਪਤਿਤ ਪਾਵਨ ਭਗਤਿ ਵਛਲ ਕ੍ਰਿਪਾ ਸਿੰਧੁ ਸੁਆਮੀਆ ॥	ਮਲਾ ੫, ਛੰਤ ੧, ੨ : ੩	-	੧੨੭੮
ਪਤਿਤ ਪਾਵਨ ਭਗਤਿ ਵਛਲ ਨਾਨਕ ਮਿਲੀਐ ਸੰਗਿ ਸਾਤਿ ॥	ਆਸਾ ੫, ਛੰਤ ੫, ੩ : ੬	-	੪੫੬
ਪਤਿਤ ਪਾਵਨ ਮਾਧਉ ਬਿਰਦੁ ਤੇਰਾ ॥	ਧਨਾ ਨਾਮ, ੫, ੧ : ੧	-	੬੯੪
ਪਤਿਤ ਪਾਵਨੁ ਹਰਿ ਬਿਰਦੁ ਸਦਾਏ ਇਕੁ ਤਿਲੁ ਨਹੀ ਭੰਨੈ ਘਾਲੇ ॥	ਸੂਹੀ ੫, ਛੰਤ ੧੧, ੧ : ੪	-	੭੮੪
ਪਤਿਤ ਪਾਵਨੁ ਤੇਰੋ ਨਾਮੁ ਪਾਰਬ੍ਰਹਮ ਮੈ ਏਹਾ ਓਟਾਇਆ ॥	ਆਸਾ ੫, ੧੨੫, ੧*: ੨	-	੪੦੨
ਪਤਿਤ ਪਾਵਨੁ ਨਾਮੁ ਹਰੀ ॥	ਮਾਲੀ ੫, ੨, ੪ : ੧	-	੯੮੬
ਪਤਿਤ ਪਾਵਨੁ ਨਾਮੁ ਨਰਹਰਿ ਮੰਦਭਾਗੀਆਂ ਨਹੀ ਭਾਇਓ ॥	ਮਾਲੀ ੪, ੩, ੩ : ੧	-	੯੮੫
ਪਤਿਤ ਪਾਵਨੁ ਬਿਰਦੁ ਸੁਆਮੀ ਨਾਨਕ ਸਬਦ ਅਧਾਰਾ ॥	ਸੂਹੀ ੫, ਛੰਤ ੧੦, ੩ : ੬	-	੭੮੪
ਪਤਿਤ ਪਾਵਨੁ ਭਗਤਿ ਬਛਲੁ ਭੈ ਹਰਨ ਤਾਰਨ ਤਰਨ ॥	ਕਾਨ ੫, ੪੦, ੧*: ੧	-	੧੩੦੬
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਣੀ ਮਨੁ ਲਾਗ ॥	ਗੂਜ ੫, ਵਾਰ ੪ ਸ, ੫, ੨ : ੧	-	੫੧੮
ਪਤਿਤ ਪੁਨੀਤ ਅਸੰਖ ਹੋਹਿ ਹਰਿ ਚਰਨੀ ਮਨੁ ਲਾਗ ॥	ਮਾਰੂ ੧, ੫, ੧ ਸ: ੧	-	੯੯੦
ਪਤਿਤ ਪੁਨੀਤ ਸਭ ਹੋਏ ॥	ਸੋਰ ੫, ੬੦, ੨ : ੨	-	੬੨੪
ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥	ਕਾਨ ੫, ੧੨, ੧ : ੨	-	੧੩੦੦

ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ॥	ਗਉ ੫, ਵਾਰ, ੧੭ : ੫	-	੩੨੨
ਪਤਿਤ ਪੁਨੀਤ ਕਰਿ ਲੀਨੇ ॥	ਸੋਰ ੫, ੫੯, ੨ : ੩	-	੬੨੩
ਪਤਿਤ ਪੁਨੀਤ ਕੀਏ ਖਿਨ ਭੀਤਰਿ ਅਗਿਆਨੁ ਅੰਧੇਰੁ ਵੰਞਾਈ ॥	ਰਾਮ ੫, ਅਸ ੬, ੩ : ੧	-	੯੧੫
ਪਤਿਤ ਪੁਨੀਤ ਕੀਏ ਖਿਨ ਭੀਤਰਿ ਸਗਲਾ ਰੋਗੁ ਬਿਦਾਰਿਆ ॥	ਧਨਾ ੫, ੧੬, ੧*: ੨	-	੬੭੪
ਪਤਿਤ ਪੁਨੀਤ ਗੋਬਿੰਦਹ ਸਰਬ ਦੋਖ ਨਿਵਾਰਣਹ ॥	ਜੈਤ ੫, ਵਾਰ ੧੬ ਸ, ੫, ੧ : ੧	-	੭੦੯
ਪਤਿਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ॥	ਬਿਲਾ ੫, ੪੬, ੩ : ੨	-	੮੧੨
ਪਤਿਤ ਪੁਨੀਤ ਤਾ ਕੀ ਪਗ ਰੇਨ ॥	ਆਸਾ ੫, ੮੯, ੩ : ੨	-	੩੯੩
ਪਤਿਤ ਪੁਨੀਤ ਦੀਨ ਬੰਧ ਹਰਿ ਸਰਨਿ ਤਾਹਿ ਤੁਮ ਆਵਉ ॥	ਗਉ ੯, ੫, ੧ : ੧	-	੨੧੯
ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥	ਰਾਮ ੫, ੪੮, ੪ : ੧	-	੮੯੮
ਪਤਿਤਾ ਪੁਨੀਤਾ ਹੋਹਿ ਤਿਨ੍ ਸੰਗਿ ਜਿਨ੍ ਬਿਧਾਤਾ ਪਾਇਆ ॥	ਬਿਹਾ ੫, ੩, ੨ : ੩	-	੫੪੩
ਪਤਿ ਨਾਮੁ ਪਾਵਹਿ ਘਰਿ ਸਿਧਾਵਹਿ ਝੋਲਿ ਅੰਮ੍ਰਿਤ ਪੀ ਰਸੋ ॥	ਤੁਖਾ ੧, ਛੰਤ ੬, ੪ : ੫	-	੧੧੧੩
ਪਤਿ ਪਰਮੇਸਰੁ ਗਤਿ ਨਾਰਾਇਣੁ ਧਨੁ ਗੁਪਾਲ ਗੁਣ ਸਾਖੀ ॥	ਧਨਾ ੫, ੨੫, ੨ : ੧	-	੬੭੭
ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ ॥	ਆਸਾ ੧, ਵਾਰ ੧੧ ਸ, ੧, ੨ : ੧੦	-	੪੬੯,
ਪਤਿ ਪਰਵਾਣੁ ਸਚੁ ਨੀਸਾਣੁ ॥	ਗਉ ੫, ੧੭੪, ੩ : ੧	-	੨੦੦
ਪਤਿ ਪਰਵਾਨਾ ਸਾਚ ਕਾ ਪਿਆਰੇ ਨਾਮੁ ਸਚਾ ਨੀਸਾਣੁ ॥	ਸੋਰ ੧, ਅਸ ੩, ੩ : ੧	-	੬੩੬
ਪਤਿ ਪਾਏ ਦਰਬਾਰਿ ਸਤਿਗੁਰ ਸਬਦਿ ਭੈ ॥	ਸੂਹੀ ੧, ਅਸ ੩, ੧*: ੨	-	੭੫੧
ਪਤਿ ਮਤਿ ਖੋਵਹਿ ਨਾਮੁ ਵਿਸਾਰੀ ॥	ਗਉ ੧, ਅਸ ੧੧, ੪ : ੩	-	੨੨੫
ਪਤਿ ਮਤਿ ਪੂਰੀ ਪੂਰਾ ਪਰਵਾਨਾ ਨਾ ਆਵੈ ਨਾ ਜਾਸੀ ॥	ਸੂਹੀ ੧, ਛੰਤ ੩, ੪ : ੫	-	੭੬੫
ਪਤਿ ਰਖੁ ਬਨਵਾਰੀਆ ਮੇਰੇ ਮਨਾ ॥	ਆਸਾ ੫, ੧੬੨, ੧ : ੬	-	੪੧੦
ਪਤਿ ਰਾਖੀ ਗੁਰਿ ਪਾਰਬ੍ਰਹਮ ਤਜਿ ਪਰਪੰਚ ਮੋਹ ਬਿਕਾਰ ॥	ਗਉ ੫, ਬਾਅ, ੩੭ ਸ: ੧	-	੨੫੮
ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥	ਰਾਮ ੧, ਅਸ ੧, ੬ : ੧	-	੯੦੩
ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥	ਸੂਹੀ ੪, ਛੰਤ ੧, ੪ : ੩	-	੭੭੩
ਪਤੁ ਝੋਲੀ ਮੰਗਣ ਕੈ ਤਾਈ ਭੀਖਿਆ ਨਾਮੁ ਪੜੇ ॥	ਰਾਮ ੧, ੪, ੧ : ੨	-	੮੭੭
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥	ਆਸਾ ੧, ੩੭, ੩ : ੧	-	੩੬੦
ਪਤ੍ਰ ਭੁਰਿਜੇਣ ਝੜੀਯੰ ਨਹ ਜੜੀਅੰ ਪੇਡ ਸੰਪਤਾ ॥	ਗਾਥਾ ੫, ੮ : ੧	-	੧੩੬੦
ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥	ਆਸਾ ੧, ਅਸ ੧੭, ੪ : ੨	-	੪੨੦
ਪਥਰ ਪਾਪ ਬਹੁ ਲਦਿਆ ਕਿਉ ਤਰੀਐ ਤਾਰੀ ॥	ਗੂਜ ੩, ਵਾਂਰ, ੩ : ੨	-	੫੦੯
ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ ॥	ਮਾਝ ੧, ਵਾਰ ੧੨ ਸ, ੧, ੧ : ੨	-	੧੪੩
ਪੰਥਾ ਪ੍ਰੇਮ ਨ ਜਾਣਈ ਭੂਲੀ ਫਿਰੈ ਗਵਾਰਿ ॥	ਸਲੋ ੫, ੧੮ : ੧.	-	੧੪੨੬
ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ ॥	ਵਡ ੧, ਅਲਾ ੨, ੨ : ੩	-	੫੭੯
ਪਥਿਕ ਪਿਆਸ ਚਿਤ ਸਰੋਵਰ ਆਤਮ ਜਲੁ ਲੈਨ ॥	ਮਲਾ ੫, ੨੯, ੨ : ੧	-	੧੨੭੨
ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥	ਆਸਾ ੪, ਛੰਤ ੧੬, ੨ : ੧	-	੪੪੯
ਪੰਥੁ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ॥	ਗਉ ਕਬ, ਅਸ ੬੫, ੧ : ੧	-	੩੩੭
ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ ॥	ਮਾਰੂ ੧, ੪, ੧ : ੨	-	੯੯੦
ਪੰਦ੍ਰਹ ਥਿਤੰੀ ਸਾਤ ਵਾਰ ॥	ਗਉ ਕਬ, ਥਿਤੀ, ੧ ਸ: ੧	-	੩੪੩
ਪੰਦ੍ਰਹ ਥਿਤੰੀ ਤੈ ਸਤ ਵਾਰ ॥	ਬਿਲਾ ੩, ਵਾ ੧, ੧੦ : ੧	-	੮੪੨
ਪੰਧਿ ਜੁਲੰਦੜੀ ਮੇਰਾ ਅੰਦਰੁ ਠੰਢਾ ਗੁਰ ਦਰਸਨੁ ਦੇਖਿ ਨਿਹਾਲੀ ॥	ਰਾਮ ੫, ਵਾਰ ੧੭ ਸ, ੫, ੧ : ੨	-	੯੬੪
ਪਨ੍ਹੀਆ ਛਾਦਨੁ ਨੀਕਾ ॥	ਧਨਾ ਧੰਨਾ, ੪, ੧ : ੩	-	੬੯੫
ਪਪਾ ਅਪਰ ਪਾਰੁ ਨਹੀ ਪਾਵਾ ॥	ਗਉ ਕਬ, ਬਾਅ, ੨੭ : ੧	-	੩੪੧
ਪਪਾ ਪਰਮਿਤਿ ਪਾਰੁ ਨ ਪਾਇਆ ॥	ਗਉ ੫, ਬਾਅ, ੩੭ : ੧	-	੨੫੮
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥	ਆਸਾ ੧, ਪਟੀ, ੨੪ : ੧	-	੪੩੩
ਪਪੈ ਪਾਰਿ ਨ ਪਵਹੀ ਮੂੜੇ ਪਰਪੰਚਿ ਤੂੰ ਪਲਚਿ ਰਹਿਆ ॥	ਆਸਾ ੩, ਪਟੀ, ੧੦ : ੧	-	੪੩੫
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥	ਸਿਰੀ ੧, ੨੪, ੧ : ੨	-	੨੩
ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ ॥	ਸਲੋ ੧, ੩੦ : ੧	-	੧੪੧੨
ਪਰਉਪਕਾਰ ਨ ਕਬਹੂ ਕੀਏ ਨਹੀ ਸਤਿਗੁਰੁ ਸੇਵਿ ਧਿਆਇਓ ॥	ਟੋਡੀ ੫, ੩, ੪ : ੧	-	੭੧੨
ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥	ਕਲਿ ੪, ਅਸ ੫, ੭ : ੨	-	੧੩੨੬
ਪਰਉਪਕਾਰੀ ਸਰਬ ਸਧਾਰੀ ਸਫਲ ਦਰਸਨ ਸਹਜਇਆ ॥	ਦੇਵ ੫, ੨੪, ੨ : ੧	-	੫੩੩

ਪਰਉਪਕਾਰੁ ਨਿਤ ਚਿਤਵਤੇ ਨਾਹੀ ਕਛੁ ਪੋਚ ॥	ਬਿਲਾ ੫, ੫੯, ੨ : ੨	-	੮੧੫
ਪਰਉਪਕਾਰੁ ਪੁੰਨੁ ਬਹੁ ਕੀਆ ਭਉ ਦੂਤਰੁ ਤਾਰਿ ਪਰਾਛੇ ॥	ਗਉ ੪, ੫੯, ੨ : ੨	-	੧੭੧
ਪਰਸਹਿ ਸੰਤ ਪਿਆਰੁ ਜਿਹ ਕਰਤਾਰਹ ਸੰਜੋਗੁ ॥	ਸਵ ੩, ਕਲ੍ਯ, ੭ : ੩	-	੧੩੯੩
ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥	ਨਟ ੪, ਅਸ ੩, ੧ : ੨	-	੯੮੧
ਪਰਸ ਨਿਪਰਸੁ ਭਏ ਸਾਧੂ ਜਨ ਜਨੁ ਹਰਿ ਭਗਵਾਨੁ ਦਿਖੀਜੈ ॥	ਕਲਿ ੪, ਅਸ ੨, ੫ : ੨	-	੧੩੨੪
ਪਰਸਤ ਚਰਨ ਗਤਿ ਨਿਰਮਲ ਰੀਤਿ ॥	ਗਉ ੫, ਸੁਖ ੧੯, ੪ : ੨	-	੨੮੭
ਪਰਸਤ ਪੈਰ ਸਿਝਤ ਤੇ ਸੁਆਮੀ ਅਖਰੁ ਜਿਨ ਕਉ ਆਇਆ ॥	ਰਾਮ ੧, ੬, ੨ : ੨	-	੮੭੮
ਪਰਸ ਰਾਮੁ ਰਵੈ ਘਰਿ ਆਇਆ ॥	ਰਾਮ ੩, ਵਾਰ ੧੪ ਸ. ੧, ੧ : ੨	-	੯੫੩
ਪਰਸਾਦੰ ਗੁਰ ਦਰਸਨਹ ॥	ਗਾਥਾ ੫, ੧੭ : ੩	-	੧੩੬੧
ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ ॥	ਰਾਮ ਸੁੰਦ, ਸਦ, ੧ : ੪	-	੯੨੩
ਪਰਮ੍ ਪਦੁ ਪਾਇਆ ਆਪੁ ਮਿਟਾਇਆ ਹਰਿ ਪੂਰਨ ਕਿਰਪਾ ਧਾਰੀ ॥	ਸੂਹੀ ੫, ਛੰਤ ੫, ੩ : ੩	-	੭੮੦
ਪਰਸਿਅਉ ਗੁਰੁ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥	ਸਵ ੩, ਕਲ੍ਯ, ੯ : ੬	-	੧੩੯੪
ਪਰ ਹਰਨਾ ਲੋਭੁ ਝੂਠ ਨਿੰਦ ਇਵ ਹੀ ਕਰਤ ਗੁਦਾਰੀ ॥	ਧਨਾ ੫, ੪੨, ੧ : ੧	-	੬੮੧
ਪਰਹਰਿ ਕਪੜੁ ਜੇ ਪਿਰ ਮਿਲੈ ਖੁਸੀ ਰਾਵੈ ਪਿਰੁ ਸੰਗਿ ॥	ਸੋਰ ੪, ਵਾਰ ੧ ਸ. ੧, ੧ : ੪	-	੬੪੨
ਪਰਹਰਿ ਕਾਮ ਕ੍ਰੋਧੁ ਝੂਠੁ ਨਿੰਦਾ ਤਜਿ ਮਾਇਆ ਅਹੰਕਾਰੁ ਚੁਕਾਵੈ ॥	ਮਾਝ ੧, ਵਾਰ ੮ ਸ. ੪, ੨ : ੧	-	੧੪੧
ਪਰਹਰਿ ਨਿੰਦਾ ਹਰਿ ਭਗਤਿ ਜਾਗੁ ॥	ਬਸੰ ੧, ੭, ੩ : ੩	-	੧੧੭੦
ਪਰਹਰਿ ਪਾਪੁ ਪਛਾਣੈ ਆਪੁ ॥	ਰਾਮ ੧, ਓਅੰ, ੩੮ : ੩	-	੯੩੫
ਪਰਹਰਿ ਮੈਲੁ ਜਲਾਇ ਕਲੰਕੁ ॥	ਰਾਮ ੧, ਓਅੰ, ੨੨ : ੪	-	੯੩੨
ਪਰਹਰਿ ਲੋਭੁ ਨਿੰਦਾ ਕੂੜੁ ਤਿਆਗਹੁ ਸਚੁ ਗੁਰ ਬਚਨੀ ਫਲੁ ਪਾਹੀ ਜੀਉ ॥	ਸੋਰ ੧, ੯, ੪ : ੧	-	੫੯੮
ਪਰਹਰੁ ਕਾਮੁ ਕ੍ਰੋਧੁ ਅਹੰਕਾਰੁ ॥	ਗਉ ਕਬ, ੬, ੨ : ੨	-	੩੨੪
ਪਰਹਰੁ ਲੋਭੁ ਅਰੁ ਲੋਕਾਚਾਰੁ ॥	ਗਉ ਕਬ, ੬, ੨ : ੧	-	੩੨੪
ਪਰ ਕਾ ਬੁਰਾ ਨ ਰਾਖਹੁ ਚੀਤ ॥	ਆਸਾ ੫, ੬੨, ੩ : ੧	-	੩੮੬
ਪਰਕਿਰਤਿ ਛੋਡੈ ਤਤੁ ਪਛਾਣੈ ॥	ਭੈਰ ੩, ੨, ੪ : ੨	-	੧੧੨੮
ਪਰ ਕੀ ਕਉ ਅਪਨੀ ਕਰਿ ਪਕਰੀ ਐਸੇ ਭੂਲ ਭੁਲਾਨਥ ॥	ਮਾਰੂ ੫, ੧੦, ੩ : ੨	-	੧੦੦੧
ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ ॥	ਗਉ ੧, ਅਸ ੧੮, ੫ : ੨	-	੨੨੯
ਪਰਖਿ ਖਜਾਨੈ ਪਾਇਆ ਸਰਾਫੀ ਫਿਰਿ ਨਾਹੀ ਤਾਈਜਾ ਹੇ ॥	ਮਾਰੂ ੫, ਸੋਲਾ ੩, ੧੬ : ੩	-	੧੦੭੪
ਪਰਖਿ ਖਜਾਨੈ ਪਾਏ ਸੇ ਬਹੁੜਿ ਨ ਖੋਟਿਆ ॥	ਗੂਜ ੫, ਵਾਰ, ੧੦ : ੮	-	੫੨੦
ਪਰਖਿ ਲੇਖਾ ਨਦਰਿ ਸਾਚੀ ਕਰਮਿ ਪੂਰੈ ਪਾਇਆ ॥	ਗਉ ੧, ਛੰਤ ੨, ੪ : ੫	-	੨੪੩
ਪਰਗਟ ਪਾਹਾਰੈ ਜਾਪਦੇ ਸਭਿ ਲੋਕ ਸੁਣੰਦੇ ॥	ਗਉ ੪, ਵਾਰ, ੫, ੩੧ : ੩	-	੩੧੬
ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ ॥	ਸਲੋ ਕਬ, ੧੦੫ : ੨	-	੧੩੭੦
ਪਰਗਟਿ ਪਾਹਾਰੈ ਜਾਪਦਾ ॥	ਸਿਰੀ ੧, ਅਸ ੨੮, ੩ : ੧	-	੭੧
ਪਰਗਟੁ ਸਬਦੁ ਹੈ ਸੁਖਦਾਤਾ ਅਨਦਿਨੁ ਨਾਮੁ ਧਿਆਵਣਿਆ ॥	ਮਾਝ ੩, ਅਸ ੨੮, ੫ : ੩	-	੧੨੬
ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥	ਆਸਾ ੫, ੨, ੨ : ੨	-	੪੮੭
ਪਰਗਟੁ ਥੀਆ ਆਪਿ ਨਾਨਕ ਮਸਤਕਿ ਲਿਖਿਆ ॥	ਮਾਰੂ ੫, ਵਾਰ ੧੪ ਸ, ੫, ੨ : ੨	-	੧੦੯੯
ਪਰਗਟੁ ਭਇਆ ਸੰਸਾਰਿ ਮਿਹਰ ਛਾਵਾਣਿਆ ॥	ਮਲਾ ੧, ਵਾਰ, ੫, ੨੭ : ੬	-	੧੨੯੧
ਪਰਗਾਸੁ ਭਇਆ ਪੂਰੇ ਗੁਰ ਬਚਨੀ ॥	ਰਾਮ ੫, ੧੯, ੧*: ੨	-	੮੮੮
ਪਰ ਘਰ ਜਾਇ ਨ ਮਨੁ ਡੋਲਾਏ ॥	ਰਾਮ ੧, ਅਸ, ੩, ੫ : ੩	-	੯੦੪
ਪਰ ਘਰ ਜੋਹਹਿ ਘਰੁ ਨਹੀ ਭਾਲਹਿ ॥	ਮਾਰੂ ੧, ਸੋਲਾ ੨, ੩ : ੨	-	੧੦੨੧
ਪਰ ਘਰਿ ਚੀਤੁ ਮਨਮੁਖਿ ਡੋਲਾਇ ॥	ਗਉ ੧, ਅਸ ੧੧, ੫ : ੧	-	੨੨੬
ਪਰ ਘਰਿ ਜਾਤੀ ਠਾਕਿ ਰਹਾਈ ॥	ਰਾਮ ੧, ਓਅੰ, ੨੯ : ੫	-	੯੩੩
ਪਰ ਘਰੁ ਜੋਹੀ ਨੀਚ ਸਨਾਤਿ ॥	ਸਿਰੀ ੧, ੨੯, ੨ : ੨	-	੨੪
ਪਰ ਘਰੁ ਜੋਹੈ ਹਾਣੇ ਹਾਣਿ ॥	ਰਾਮ ੧, ਸਿਗੋ, ੨੬ : ੨	-	੯੪੧
ਪਰਚਉ ਪ੍ਰਮਾਣੁ ਗੁਰ ਪਾਇਅਉ ਤਿਨ ਸਕਯਥਉ ਜਨਮੁ ਜਗਿ ॥	ਸਵ ੪, ਕਲ੍ਯ, ੧੧ : ੫	-	੧੩੯੮
ਪਰਚੈ ਰਾਮ ਰਵੈ ਜਉ ਕੋਈ ॥	ਭੈਰ ਰਵਿ, ੧, ੧*: ੧	-	੧੧੬੭
ਪਰਚੈ ਰਾਮੁ ਰਵਿਆ ਘਟ ਅੰਤਰਿ ਅਸਥਿਰੁ ਰਾਮੁ ਰਵਿਆ ਰੰਗਿ ਪ੍ਰੀਤਿ ॥	ਕਾਨ ੪, ੫, ੨ : ੨	-	੧੨੯੫
ਪਰਤਖਿ ਦੇਹ ਪਾਰਬ੍ਰਹਮੁ ਸੁਆਮੀ ਆਦਿ ਰੂਪਿ ਪੋਖਣ ਭਰਣੰ ॥	ਸਵ ੪, ਗਯੰ, ੧ : ੧੯	-	੧੪੦੧
ਪਰਤਖਿ ਪਿਰੁ ਘਰਿ ਨਾਲਿ ਪਿਆਰਾ ਵਿਛੁੜਿ ਚੋਟਾ ਖਾਇ ॥	ਗਉ ੪, ਕਰ ੧, ੩ : ੨	-	੨੩੪

ਪਵਣੁ ਨ ਸਾਧਿਆ ਸਚੁ ਨ ਅਰਾਧਿਆ ॥	ਰਾਮ ੧, ਸਿਗੋ, ੬੨ : ੪	-	੯੪੫
ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥	ਰਾਮ ੫, ੭, ੨ : ੨	-	੮੮੪
ਪਵਨੈ ਮਹਿ ਪਵਨੁ ਸਮਾਇਆ ॥	ਰਾਮ ੫, ੧੦, ੧ : ੧	-	੮੮੫
ਪਵਿਤ ਪਾਵਨ ਸੇ ਜਨ ਸਾਚੇ ਏਕ ਸ਼ਬਦਿ ਲਿਵ ਲਾਈ ॥	ਰਾਮ ੩, ਅਸ ੩, ੬ : ੧	-	੯੧੦
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥	ਰਾਮ ੩, ਅਨੰ, ੧੭ : ੧	-	੯੧੯
ਪਵਿਤੁ ਪਾਵਨ ਸੇ ਜਨ ਨਿਰਮਲ ਹਰਿ ਕੈ ਨਾਮਿ ਸਮਾਇ ॥	ਪ੍ਰਭਾ ੩, ਅਸ ੧, ੮ : ੨	-	੧੩੪੬
ਪਵਿਤੁ ਪਾਵਨੁ ਪਰਮ ਬੀਚਾਰੀ ॥	ਗਉ ੪, ਵਾਰ ੩੩ ਸ, ੩, ੧ : ੩	-	੩੧੭
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥	ਰਾਮ ੩, ਅਨੰ, ੧੭ : ੩	-	੯੧੯
ਪਵਿਤ੍ਰ ਅਪਵਿਤ੍ਰਹ ਕਿਰਣ ਲਾਗੇ ਮਨਿ ਨ ਭਇਓ ਬਿਖਾਦੁ ॥	ਮਾਰੂ ੫, ਅਸ ੩, ੫ : ੨	-	੧੦੧੮
ਪਵਿਤ੍ਰੁ ਪਵਿਤ੍ਰੁ ਪਵਿਤ੍ਰੁ ਪੁਨੀਤ ॥	ਗਉ ੫, ਸੁਖ ੧੨, ੮ : ੯	-	੨੭੯
ਪਵਿਤ੍ਰ ਪਾਵਨ ਸਦਾ ਹੈ ਬਾਣੀ ਗੁਰਮਤਿ ਅੰਤਰੁ ਭੀਜੈ ਹੇ ॥	ਮਾਰੂ ੩, ਸੋਲਾ ੬, ੧੨ : ੩	-	੧੦੪੯
ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥	ਆਸਾ ੧, ਵਾਰ ੧੩ ਸ, ੧, ੨ : ੧੨	-	੪੭੦
ਪੜਹਿ ਗੁਣਹਿ ਤੂੰ ਬਹੁਤੁ ਪੁਕਾਰਹਿ ਵਿਣੁ ਬੂਝੇ ਤੂੰ ਡੂਬਿ ਮੁਆ ॥	ਆਸਾ ੩, ਪਟੀ, ੮ : ੨	-	੪੩੫
ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥	ਮਾਰੂ ੧, ਸੋਲਾ ੧੨, ੩ : ੧	-	੧੦੩੨
ਪੜਣਾ ਗੁੜਣਾ ਸੰਸਾਰ ਕੀ ਕਾਰ ਹੈ ਅੰਦਰਿ ਤ੍ਰਿਸਨਾ ਵਿਕਾਰੁ ॥	ਸੋਰ ੪, ਵਾਰ ੨੧ ਸ, ੩, ੧ : ੧	-	੬੫੦
ਪੜਿਆ ਅਣਪੜਿਆ ਪਰਮ ਗਤਿ ਪਾਵੈ ॥	ਗਉ ੫, ੧੫੯, ੧ : ੨	-	੧੯੭
ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ ॥	ਆਸਾ ੧, ਵਾਰ, ੧੨ : ੪	-	੪੬੯
ਪੜਿਆ ਹੋਵੈ ਗੁਨਹਗਾਰੁ ਤਾ ਓਮੀ ਸਾਧੁ ਨ ਮਾਰੀਐ ॥	ਆਸਾ ੧, ਵਾਰ, ੧੨ : ੧	-	੪੬੯
ਪੜਿਆ ਬੂਝੈ ਸੋ ਪਰਵਾਣੁ ॥	ਧਨਾ ੧, ੭, ੪ : ੩	-	੬੬੨
ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥	ਮਾਝ ੧, ਵਾਰ, ੬ : ੩	-	੧੪੦
ਪੜਿਆ ਲੇਖੇਦਾਰੁ ਲੇਖਾ ਮੰਗੀਐ ॥	ਮਲਾ ੧, ਵਾਰ, ੨੩ : ੧	-	੧੨੮੮
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥	ਮਾਝ ੧, ਵਾਰ, ੨੧ : ੩	-	੧੪੮
ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥	ਸਿਰੀ ੩, ੬੪, ੧ : ੪	-	੩੯
ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥	ਸੋਰ ੪, ਵਾਰ ੧੨ ਸ, ੩, ੨ : ੬	-	੬੪੭
ਪੜਿ ਥਾਕੇ ਸਿੰਮ੍ਰਿਤਿ ਬੇਦ ਅਭਿਆਸ ॥	ਆਸਾ ੫, ੪, ੨ : ੪	-	੩੭੧
ਪੜਿ ਪੰਡਿਤੁ ਅਵਰਾ ਸਮਝਾਏ ॥	ਮਾਰੂ ੩, ਸੋਲਾ ੩, ੫ : ੧	-	੧੦੪੬
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥	ਆਸਾ ੧, ਵਾਰ ੯ ਸ, ੧, ੧ : ੧	-	੪੬੭
ਪੜਿ ਪੜਿ ਥਾਕੇ ਸਾਂਤਿ ਨ ਆਈ ॥	ਮਾਝ ੩, ਅਸ ੧੮, ੭ : ੧	-	੧੨੦
ਪੜਿ ਪੜਿ ਦਝਹਿ ਸਾਤਿ ਨ ਆਈ ॥	ਮਾਰੂ ੧, ਸੋਲਾ ੬, ੭ : ੨	-	੧੦੨੬
ਪੜਿ ਪੜਿ ਪੰਡਿਤ ਜੋਤਕੀ ਥਕੇ ਭੇਖੀ ਭਰਮਿ ਭੁਲਾਏ ॥	ਸਿਰੀ ੩, ਅਸ ੨੩, ੧ : ੨	-	੬੮
ਪੜਿ ਪੜਿ ਪੰਡਿਤ ਜੋਤਕੀ ਵਾਦ ਕਰਹਿ ਬੀਚਾਰੁ ॥	ਸਿਰੀ ੩, ੩੬, ੩ : ੧	-	੨੭
ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ ॥	ਸਿਰੀ ੪, ਵਾਰ ੯ ਸ, ੩, ੧ : ੧	-	੮੫
ਪੜਿ ਪੜਿ ਪੰਡਿਤ ਮੋਨੀ ਥਕੇ ਚਉਥੇ ਪਦ ਕੀ ਸਾਰ ਨ ਪਾਵਣਿਆ ॥	ਮਾਝ ੩, ਅਸ ੧੩, ੫ : ੩	-	੧੧੭
ਪੜਿ ਪੜਿ ਪੰਡਿਤ ਮੋਨੀ ਥਕੇ ਦੂਜੈ ਭਾਇ ਪਤਿ ਖੋਈ ॥	ਸਿਰੀ ੩, ਅਸ ੨੫, ੭ : ੨	-	੭੦
ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥	ਮਲਾ ੩, ਅਸ ੨, ੭ : ੧	-	੧੨੭੭
ਪੜਿ ਪੜਿ ਪੰਡਿਤ ਮੋਨੀ ਥਾਕੇ ਭੇਖੀ ਮੁਕਤਿ ਨ ਪਾਈ ॥	ਆਸਾ ੩, ਛੰਤ ੬, ੩ : ੫	-	੪੪੦
ਪੜਿ ਪੜਿ ਪੰਡਿਤ ਵਾਦੁ ਵਖਾਣਹਿ ਬਿਨੁ ਬੂਝੇ ਸੁਖੁ ਨ ਹੋਈ ॥	ਵਡ ੩, ਛੰਤ ੪, ੨ : ੪	-	੫੭੦
ਪੜਿ ਪੜਿ ਪੰਡਿਤ ਵਾਦੁ ਵਖਾਣਦੇ ਮਾਇਆ ਮੋਹ ਸੁਆਇ ॥	ਸਾਰ ੪, ਵਾਰ ੩੧ ਸ, ੩, ੧ : ੧	-	੧੨੪੯
ਪੜਿ ਪੜਿ ਪੰਡਿਤੁ ਬਾਦੁ ਵਖਾਣੈ ॥	ਗਉ ੧, ੪, ੩ : ੩	-	੧੫੨
ਪੜਿ ਪੜਿ ਪੋਥੀ ਸਿੰਮ੍ਰਿਤਿ ਪਾਠਾ ॥	ਗਉ ੧, ਅਸ ੧੧, ੭ : ੧	-	੨੨੬
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥	ਆਸਾ ੧, ਵਾਰ ੯ ਸ, ੧, ੧ : ੨	-	੪੬੭
ਪੜਿ ਪੜਿ ਭੂਲਹਿ ਚੋਟਾ ਖਾਹਿ ॥	ਧਨਾ ੧, ਅਸ ੨, ੫ : ੧	-	੬੮੬
ਪੜਿ ਪੜਿ ਲੂਝਹਿ ਬਾਦੁ ਵਖਾਣਹਿ ਮਿਲਿ ਮਾਇਆ ਸੁਰਤਿ ਗਵਾਈ ॥	ਭੈਰ ੩, ੧੪, ੩ : ੨	-	੧੧੩੧
ਪੜਿ ਪੁਸਤਕ ਸੰਧਿਆ ਬਾਦੰ ॥	ਆਸਾ ੧, ਵਾਰ ੧੪ ਸ, ੧, ੨ : ੧	-	੪੭੦
ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮਕਾਲਾ ॥	ਗਉ ੩, ਅਸ ੪, ੨ : ੨	-	੨੩੦
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥	ਆਸਾ ੧, ਵਾਰ ੯ ਸ, ੧, ੧ : ੩	-	੪੬੭
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥	ਆਸਾ ੧, ਵਾਰ ੯ ਸ, ੧, ੧ : ੪	-	੪੬੭

ਪਾਈ ਜੋਰਿ ਬਾਤ ਇਕ ਕੀਨੀ ਤਹ ਤਾਂਤੀ ਮਨੁ ਮਾਨਾਂ ॥	ਆਸਾ ਕਬ, ੩੬, ੩ : ੧	-	੪੮੪
ਪਾਈ ਨਵ ਨਿਧਿ ਹਰਿ ਕੈ ਨਾਇ ॥	ਰਾਮ ੧, ਓਅੰ, ੨੬ : ੭	-	੯੩੩
ਪਾਈ ਨਾਨਕ ਪ੍ਰਭ ਸਰਣਾਈ ॥	ਸੋਰ ੫, ੭੮, ੨ : ੪	-	੬੨੮
ਪਾਏ ਮਨੋਰਥ ਸਭਿ ਜੋਨੀ ਨਹ ਭਵੈ ॥	ਗੂਜ ੫, ਵਾਰ ੨੦ ਸ, ੫, ੧ : ੪	-	੫੨੩
ਪਾਸਿ ਦਮਾਮੇ ਛਤੁ ਸਿਰਿ ਭੇਰੀ ਸਡੋ ਰਡ ॥	ਸਲੋ ਫਰ, ੪੫ : ੧	-	੧੩੮੦
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥	ਗਉ ੪, ਵਾਰ ੧੨ ਸ, ੪, ੧ : ੨	-	੩੦੬
ਪਾਸਿ ਬੈਠੀ ਬੀਬੀ ਕਵਲਾ ਦਾਸੀ ॥	ਆਸਾ ਕਬ, ੧੩, ੨ : ੨	-	੪੭੯
ਪਾਹੰਣ ਨਾਵ ਨ ਪਾਰਗਿਰਾਮੀ ॥	ਸੂਹੀ ੫, ੯, ੩ : ੨	-	੭੩੯
ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥	ਸਵ ੪, ਨਲ੍ਯ, ੬ : ੪	-	੧੩੯੯
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥	ਸੋਰ ੧, ਅਸ ੪, ੬ : ੨	-	੬੩੭
ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥	ਸਲੋ ਕਬ, ੧੩੭ : ੨	-	੧੩੭੧
ਪਾਹਰੂਅਰਾ ਛਬਿ ਚੋਰੁ ਨ ਲਾਗੈ ॥	ਆਸਾ ੧, ੨੦, ੪ : ੨	-	੩੫੫
ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥	ਸਲੋ ੩, ੪ : ੩	-	੧੪੧੩
ਪਾਹੁਨੜੇ ਪਾਹੁਨੜੇ ਮੇਰੇ ਸੰਤ ਪਿਆਰੇ ਰਾਮ ॥	ਆਸਾ ੫, ਛੰਤ ੧, ੨ : ੨	-	੪੫੨
ਪਾਹੂ ਘਰਿ ਆਏ ਮੁਕਲਾਊ ਆਏ ॥	ਗਉ ਕਬ, ਅਸ ੫੦, ੧*: ੨	-	੩੩੩
ਪਾਕ ਪਰਵਦਗਾਰ ਤੂ ਖੁਦਿ ਖਸਮੁ ਵਡਾ ਅਤੋਲੁ ॥	ਤਿਲੰ ੫, ੫, ੧ : ੨	-	੭੨੪
ਪਾਕੀ ਨਾਈ ਪਾਕ ਥਾਇ ਸਚਾ ਪਰਵਦਿਗਾਰੁ ॥	ਸਿਰੀ ੧, ਅਸ ੧, ੧*: ੨	-	੫੩
ਪਾਖੰਡ ਕੀਨੇ ਜੋਗੁ ਨ ਪਾਈਐ ਬਿਨੁ ਸਤਿਗੁਰ ਅਲਖੁ ਨ ਪਾਇਆ ॥	ਮਾਰੂ ੧, ਸੋਲਾ ੨੨, ੧੨ : ੩	-	੧੦੪੩
ਪਾਖੰਡ ਦ੍ਰਿਸਟਿ ਮਨਿ ਕਪਟੁ ਕਮਾਹਿ ॥	ਬਸੰ ੩, ੪, ੨ : ੩	-	੧੧੬੯
ਪਾਖੰਡ ਧਰਮੁ ਪ੍ਰੀਤਿ ਨਹੀ ਹਰਿ ਸਿਉ ਗੁਰ ਸਬਦ ਮਹਾ ਰਸੁ ਪਾਇਆ ॥	ਮਾਰੂ ੧, ਸੋਲਾ ੨੨, ੧੪ : ੩	-	੧੦੪੩
ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥	ਨਟ ੪, ਅਸ ੨, ੪ : ੧	-	੯੮੧
ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥	ਬਸੰ ੪, ੩, ੩ : ੧	-	੧੧੭੮
ਪਾਖੰਡਿ ਕੀਨੈ ਜਮੁ ਨਹੀ ਛੋਡੈ ਲੈ ਜਾਸੀ ਪਤਿ ਗਵਾਈ ॥	ਰਾਮ ੩, ਅਸ ੩, ੧੪ : ੧	-	੯੧੦
ਪਾਖੰਡਿ ਕੀਨੈ ਮੁਕਤਿ ਨ ਹੋਇ ॥	ਬਿਲਾ ੧, ਥਿਤੀ, ੨ : ੬	-	੮੩੯
ਪਾਖੰਡਿ ਜਮਕਾਲੁ ਨ ਛੋਡਈ ਲੈ ਜਾਸੀ ਪਤਿ ਗਵਾਇ ॥	ਵਡ ੪, ਵਾਰ ੪ ਸ, ੩, ੨ : ੭	-	੫੮੭
ਪਾਖੰਡਿ ਪਾਰਬ੍ਰਹਮੁ ਕਦੇ ਨ ਪਾਏ ॥	ਸਿਰੀ ੪, ਵਾਰ ੧੪ ਸ, ੩, ੩ : ੨	-	੮੮
ਪਾਖੰਡਿ ਪ੍ਰੇਮੁ ਨ ਪਾਈਐ ਖੋਟਾ ਪਾਜੁ ਖੁਆਰੁ ॥	ਸਿਰੀ ੧, ਅਸ ੨, ੧ : ੩	-	੫੪
ਪਾਖੰਡਿ ਭਗਤਿ ਨ ਹੋਵਈ ਦੁਬਿਧਾ ਬੋਲੁ ਖੁਆਰੁ ॥	ਸਿਰੀ ੩, ੩੯, ੨ : ੨	-	੨੮
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥	ਬਿਲਾ ੪, ਵਾਰ ੨ ਸ, ੩, ੧ : ੨	-	੮੪੯
ਪਾਖੰਡਿ ਭਗਤਿ ਨਿਰਤਿ ਦੁਖੁ ਹੋਇ ॥	ਆਸਾ ੩, ੫੧, ੩ : ੪	-	੩੬੪
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥	ਸੋਰ ੧, ਅਸ ੨, ੨ : ੨	-	੬੩੫
ਪਾਖੰਡਿ ਰਤਾ ਸਭੁ ਲੋਕੁ ਵਣਾਹੰਬੈ ॥	ਮਾਰੂ ਕਬ, ੮, ੩ : ੨	-	੧੧੦੪
ਪਾਖੰਡਿ ਰਾਚਿ ਤਤੁ ਨਹੀ ਬੀਨੈ ॥	ਬਿਲਾ ੧, ਥਿਤੀ, ੧੩ : ੪	-	੮੪੦
ਪਾਖੰਡਿ ਲੋਭੀ ਮਾਰੀਐ ਜਮ ਡੰਡੁ ਦੇਇ ਸਜਾਇ ॥	ਗਉ ੪, ਕਰ ੧, ੬ : ੨	-	੨੩੪
ਪਾਖੰਡੁ ਵਰਤਿਆ ਹਰਿ ਜਾਣਨਿ ਦੂਰਿ ॥	ਰਾਮ ੩, ੧, ੨ : ੨	-	੮੮੦
ਪਾਖਣਿ ਕੀਟੁ ਗੁਪਤੁ ਹੋਇ ਰਹਤਾ ਤਾ ਚੋ ਮਾਰਗੁ ਨਾਹੀ ॥	ਆਸਾ ਧੰਨਾ, ੩, ੩ : ੧	-	੪੮੮
ਪਾਖੰਤਣ ਬਾਜ ਬਜਾਇਲਾ ॥	ਭੈਰ ਨਾਮ, ੧੦, ੧੫ : ੧	-	੧੧੬੬
ਪਾਖਾਨ ਗਢਿ ਕੈ ਮੂਰਤਿ ਕੀਨ੍ਹੀ ਦੇ ਕੈ ਛਾਤੀ ਪਾਉ ॥	ਆਸਾ ਕਬ, ੧੪, ੩ : ੧	-	੪੭੯
ਪਾਂਚਉ ਇੰਦ੍ਰੀ ਨਿਗ੍ਰਹ ਕਰਈ ॥	ਗਉ ਕਬ, ਬਾਅ, ੨੭ : ੩	-	੩੪੧
ਪਾਚਉ ਇੰਦ੍ਰੀ ਬਸਿ ਕਰਿ ਰਾਖੈ ॥	ਰਾਮ ਬੇਣੀ, ੧, ੬ : ੨	-	੯੭੪
ਪਾਂਚਉ ਸੰਗਿ ਬਰੰਗਨ ਲਾਵਹਿ ॥	ਰਾਗ, ੧ : ੪੨	-	੧੪੩੦
ਪਾਂਚਉ ਸੰਗਿ ਬਰੰਗਨ ਲਾਵਹਿ ॥	ਰਾਗ, ੧ : ੫੦	-	੧੪੩੦
ਪਾਂਚਉ ਲਰਿਕਾ ਜਾਰਿ ਕੈ ਰਹੈ ਰਾਮ ਲਿਵ ਲਾਗਿ ॥	ਸਲੋ ਕਬ, ੪੨ : ੨	-	੧੩੬੬
ਪਾਂਚਉ ਲਰਿਕੇ ਮਾਰਿ ਕੈ ਰਹੈ ਰਾਮ ਲਿਉ ਲਾਇ ॥	ਸਲੋ ਕਬ, ੮੩ : ੨	-	੧੩੬੮
ਪਾਚਹੁ ਮੁਸਿ ਮੁਸਲਾ ਬਿਛਾਵੈ ਤਬ ਤਉ ਦੀਨੁ ਪਛਾਨੈ ॥	ਆਸਾ ਕਬ, ੧੭, ੩ : ੨	-	੪੮੦
ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥	ਰਾਮ ਨਾਮ, ੧, ੩ : ੨	-	੯੭੨

ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥	ਸੋਰ ੧, ਅਸ ੪. ੪ : ੧	-	੬੩੭
ਪਾਤਾਲੀ ਆਕਾਸੀ ਸਖਨੀ ਲਹਬਰ ਬੂਝੀ ਖਾਈ ਰੇ ॥	ਆਸਾ ੫, ੪੪, ੧ : ੨	-	੩੮੧
ਪਾਤਿਸਾਹ ਸਾਹ ਉਮਰਾਉ ਪਤੀਆਏ ॥	ਗੋਂਡ ੫, ਅਸ ੧. ੨ : ੧	-	੮੬੯
ਪਾਤਿਸਾਹੀ ਭਗਤ ਜਨਾ ਕਉ ਦਿਤਿਅਨੁ ਸਿਰਿ ਛਤੁ ਸਚਾ ਹਰਿ ਬਣਾਇ ॥	ਵਡ ੪, ਵਾਰ ੧੧ ਸ. ੩, ੧ : ੨	-	੫੯੦
ਪਾਤਿਸਾਹੁ ਛਤ੍ਰ ਸਿਰ ਸੋਊ ॥	ਗਉ ੫, ਬਾਅ. ੩੭ : ੭	-	੨੫੮
ਪਾਤੀ ਤੋਰੈ ਮਾਲਿਨੀ ਪਾਤੀ ਪਾਤੀ ਜੀਉ ॥	ਆਸਾ ਕਬ, ੧੪. ੧ : ੧	-	੪੭੯
ਪਾਥਰ ਕਉ ਬਹੁ ਨੀਰੁ ਪਵਾਇਆ ॥	ਭੈਰ ੫. ੫. ੨ : ੧	-	੧੧੩੬
ਪਾਥਰੁ ਡੁਬਦਾ ਕਾਢਿ ਲੀਆ ਸਾਚੀ ਵਡਿਆਈ ॥	ਵਡ ੩. ਅਸ ੨, ੪ : ੨	-	੫੬੫
ਪਾਥਰੁ ਲੇ ਪੂਜਹਿ ਮੁਗਧ ਗਵਾਰ ॥	ਬਿਹਾ ੪. ਵਾਰ ੨੦ ਸ. ੧, ੨ : ੪	-	੫੫੬
ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥	ਰਾਮ ੧, ਓਅੰ, ੫੪ : ੧	-	੯੩੮
ਪਾਧਾਣੂ ਸੰਸਾਰੁ ਗਾਰਬਿ ਅਟਿਆ ॥	ਜੈਤ ੫, ਛੰਤ ੩. ੧ : ੧	-	੭੦੫
ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥	ਰਾਮ ੧, ਓਅੰ, ੫੩ : ੧	-	੯੩੭
ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆ ਲਾਈਆ ॥	ਤਿਲੰ ੪, ਅਸ ੨. ੧੩ : ੧	-	੭੨੬
ਪਾਨ ਕਪੂਰ ਸੁਬਾਸਕ ਚੰਦਨ ਅੰਤਿ ਤਊ ਮਰਨਾ ॥	ਆਸਾ ਕਬ,. ੫, ੩ : ੨	-	੪੭੭
ਪਾਨ ਕਰਤ ਪਾਇਓ ਪਾਇਓ ਰਾਮਈਆ ਧਨੁ ॥	ਆਸਾ ਰਵਿ, ੪, ੧*: ੨	-	੪੮੬
ਪਾਨ ਫੂਲ ਮੀਠੇ ਰਸ ਰੋਗ ॥	ਬਸੰ ੧, ਅਸ ੧. ੫ : ੨	-	੧੧੮੭
ਪਾਨਾ ਵਾੜੀ ਹੋਇ ਘਰਿ ਖਰੁ ਸਾਰ ਨ ਜਾਣੈ ॥	ਤਿਲੰ ੧, ਅਸ ੧. ੯ : ੧	-	੭੨੫
ਪਾਨੀਆ ਬਿਨੁ ਮੀਨੁ ਤਲਫੈ ॥	ਗੋਂਡ ਨਾਮ, ੪, ੧*: ੧	-	੮੭੪
ਪਾਨੀ ਪਖਾ ਕਰਉ ਤਜਿ ਅਭਿਮਾਨੁ ॥	ਆਸਾ ੫, ੮੪, ੧ : ੩	-	੩੯੧
ਪਾਨੀ ਪਖਾ ਪੀਸਉ ਸੰਤ ਆਗੈ ਗੁਣ ਗੋਵਿੰਦ ਜਸੁ ਗਾਈ ॥	ਧਨਾ ੫, ੧੦, ੧ : ੧	-	੬੭੩
ਪਾਨੀ ਮਾਹਿ ਦੇਖੁ ਮੁਖੁ ਜੈਸਾ ॥	ਕਾਨ ਨਾਮ, ੧, ੨ : ੧	-	੧੩੧੮
ਪਾਨੀ ਮੈਲਾ ਮਾਟੀ ਗੋਰੀ ॥	ਗਉ ਕਬ, ਅਸ ੬੦, ੧ : ੧	-	੩੩੬
ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ ॥	ਬਿਹਾ ੫, ੭. ੧ : ੨	-	੫੪੬
ਪਾਪ ਕਰਹਿ ਪੰਚਾਂ ਕੇ ਬਸਿ ਰੇ ॥	ਪ੍ਰਭਾ ੫, ਅਸ ੨. ੨ : ੧	-	੧੩੪੮
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥	ਤਿਲੰ ੯, ੩, ੨ : ੨	-	੭੨੭
ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥	ਸਲੋ ੫, ੨੨੧ : ੨	-	੧੩੭੬
ਪਾਪ ਕਰੰਤੌ ਨਹ ਸੰਗਾਇ ॥	ਬਸੰ ੫, ਅਸ ੨, ੨ : ੩	-	੧੧੯੨
ਪਾਪ ਕਰੇ ਕਰਿ ਮੂਕਰਿ ਪਾਵੈ ਭੇਖ ਕਰੈ ਨਿਰਬਾਨੈ ॥	ਧਨਾ ੫, ੩੬. ੧ : ੨	-	੬੮੦
ਪਾਪ ਕਰੇਦੜ ਸਰਪਰ ਮੁਠੇ ॥	ਮਾਰੂ ੫, ਅਸ ੮. ੨ : ੧	-	੧੦੧੯
ਪਾਪ ਕਰੈ ਤਾ ਪਛੋਤਾਣੇ ॥	ਧਨਾ ੫, ੨੨, ੩ : ੪		੬੭੬
ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ ॥	ਤਿਲੰ ੧, ੫. ੧ : ੨	-	੭੨੨
ਪਾਪ ਖੰਡਨ ਪ੍ਰਭ ਤੇਰੋ ਨਾਮੁ ॥	ਰਾਮ ੫, ੩੭. ੩ : ੨	-	੮੯੪
ਪਾਪ ਪਥਰ ਤਰਣੁ ਨ ਜਾਈ ॥	ਮਾਰੂ ੧, ੨, ੪ : ੨	-	੯੯੦
ਪਾਪ ਪੁੰਨ ਹਮਰੈ ਵਸਿ ਨਾਹਿ ॥	ਰਾਮ ੫, ੫੧, ੪ : ੩	-	੮੯੯
ਪਾਪ ਪੁੰਨ ਕਾ ਇਸੁ ਲੇਪੁ ਨ ਲਾਗੈ ॥	ਗੋਂਡ ੫, ੨੧, ੩ : ੩	-	੮੬੮
ਪਾਪ ਪੁੰਨ ਕੀ ਸਾਰ ਨ ਜਾਣੀ ॥	ਮਾਝ ੩, ਅਸ ੨. ੫ . ੧		੧੧੦
ਪਾਪ ਪੁੰਨ ਕੀ ਸਾਰ ਨ ਜਾਣੈ ਭੂਲਾ ਫਿਰੈ ਅਜਾਈ ॥	ਪ੍ਰਭਾ ੧. ੯. ੧ : ੨	-	੧੩੨੯
ਪਾਪ ਪੁੰਨ ਤਬ ਕਹ ਤੇ ਹੋਤਾ ॥	ਗਉ ੫, ਸੁਖ ੨੧. ੧ : ੨	-	੨੯੦
ਪਾਪ ਪੁੰਨ ਦੁਇ ਏਕ ਸਮਾਨ ॥	ਗਉ ਕਬ, ੯, ੩ : ੧	-	੩੨੫
ਪਾਪ ਪੁੰਨ ਦੁਇ ਸੰਗਮੇ ਖੁਧਿਆ ਜਮਕਾਲਾ ॥	ਮਾਰੂ ੧, ਅਸ ੬. ੪ : ੨	-	੧੦੧੨
ਪਾਪ ਪੁੰਨ ਵਰਤੈ ਸੰਸਾਰਾ ॥	ਮਾਰੂ ੩, ਸੋਲਾ ੮. ੬ : ੧	-	੧੦੫੨
ਪਾਪ ਬੰਧਨ ਨਿਤ ਪਉਤ ਜਾਹਿ ॥	ਬਸੰ ੫, ਅਸ ੨. ੪ : ੪	-	੧੧੯੨
ਪਾਪ ਬਿਕਾਰ ਮਨੂਰ ਸਭਿ ਭਾਰੇ ਬਿਖੁ ਦੁਤਰੁ ਤਰਿਓ ਨ ਜਾਵੈਗੋ ॥	ਕਾਨ ੪, ਅਸ ੧. ੬ : ੨	-	੧੩੦੮
ਪਾਪ ਬਿਕਾਰ ਮਨੂਰ ਸਭਿ ਲਦੇ ਬਹੁ ਭਾਰੀ ॥	ਸਾਰ ੪, ਵਾਰ, ੨੭ : ੩	-	੧੨੪੮
ਪਾਪ ਬਿਨਾਸਨੁ ਸੇਵਿਆ ਪਵਿਤ੍ਰ ਸੰਤਨ ਕੀ ਧੂਰੇ ॥	ਮਾਝ ੫, ਅਸ ੩੯. ੫ : ੧	-	੧੩੩
ਪਾਪ ਬਿਨਾਸੇ ਨਾਮ ਕੈ ਰੰਗਿ ॥	ਰਾਮ ੫, ੫੬, ੩ : ੪	-	੯੦੦
ਪਾਪ ਮਿਟਹਿ ਸਾਧੂ ਸਰਨਿ ਦਇਆਲ ॥	ਗਉ ੫, ੧੧੧*, ੧*: ੨	-	੨੦੨

ਪਾਰਬ੍ਰਹਮੁ ਆਰਾਧਤੇ ਮੁਖਿ ਅੰਮ੍ਰਿਤੁ ਪੀਵਾ ॥	ਬਿਲਾ ੫, ੫੯, ੧*: ੨	- ੮੧੫
ਪਾਰਬ੍ਰਹਮੁ ਆਰਾਧੀਐ ਉਧਰੈ ਸਭ ਪਰਵਾਰੁ ॥	ਗਉ ੫, ੧੭੨*, ੨ : ੨	- ੨੧੮
ਪਾਰਬ੍ਰਹਮੁ ਐਸੋ ਆਗਨਤਾ ॥	ਗਉ ੫, ਬਾਅ, ੪੯ : ੬	- ੨੬੦
ਪਾਰਬ੍ਰਹਮੁ ਸਭੁ ਨਦਰੀ ਆਵੈ ਕਰਿ ਕਿਰਪਾ ਪੂਰਨ ਭਗਵਾਨ ॥	ਰਾਮ ੫, ੪੭, ੧*: ੨	- ੮੯੭
ਪਾਰਬ੍ਰਹਮੁ ਸਾਧ ਰਿਦ ਬਸੈ ॥	ਗਉ ੫, ਸੁਖ ੭, ੬ : ੯	- ੨੭੨
ਪਾਰਬ੍ਰਹਮੁ ਸੁਖ ਸਾਗਰੋ ਨਾਨਕ ਸਦ ਬਲਿਹਾਰ ॥	ਸਿਰੀ ੫, ੮੧, ੪ : ੪	- ੪੬
ਪਾਰਬ੍ਰਹਮੁ ਸੋ ਨੈਨਹੁ ਪੇਖਿਆ ॥	ਬਿਲਾ ੫, ੧੪, ੩ : ੨	- ੮੦੫
ਪਾਰਬ੍ਰਹਮੁ ਹੋਆ ਸਹਾਈ ਕਥਾ ਕੀਰਤਨੁ ਸੁਖਦਾਈ ॥	ਸੋਰ ੫, ੨੭, ੧ : ੧	- ੬੧੬
ਪਾਰਬ੍ਰਹਮੁ ਕਰਤਾ ਅਬਿਨਾਸ ॥	ਗਉ ੫, ਸੁਖ ੯, ੮ : ੮	- ੨੭੫
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥	ਮਾਰੂ ੫, ਸੋਲਾ ੧੩, ੮ : ੨	- ੧੦੮੫
ਪਾਰਬ੍ਰਹਮੁ ਕਰੇ ਜਿਸੁ ਦਾਤਿ ॥	ਭੈਰ ੫, ੪੪, ੩ : ੪	- ੧੧੪੮
ਪਾਰਬ੍ਰਹਮੁ ਕਰੇ ਪ੍ਰਤਿਪਾਲਾ ॥	ਸੋਰ ੫, ੫੯, ੩ : ੧	- ੬੨੩
ਪਾਰਬ੍ਰਹਮੁ ਗੁਰੁ ਰਹਿਆ ਸਮਾਇ ॥	ਗੋਂਡ ੫, ੮, ੪ : ੨	- ੮੬੪
ਪਾਰਬ੍ਰਹਮੁ ਜਨਿ ਸੇਵਿਆ ਅਨਦਿਨੁ ਰੰਗਿ ਰਾਤਾ ॥	ਬਿਲਾ ੫, ੭੮, ੧ : ੨	- ੮੧੯
ਪਾਰਬ੍ਰਹਮੁ ਜਨੁ ਰਹਿਆ ਸਮਾਇ ॥	ਗਉ ੫, ੧੩੬, ੩ : ੨	- ੧੯੩
ਪਾਰਬ੍ਰਹਮੁ ਜਪਿ ਸਦਾ ਨਿਹਾਲ ॥	ਸੋਰ ੫, ੩੯, ੧*: ੨	- ੬੧੯
ਪਾਰਬ੍ਰਹਮੁ ਜਪਿ ਪਹਿਰਿ ਸਨਾਹ ॥	ਸੂਹੀ ੫, ੨੫, ੨ : ੧	- ੭੪੨
ਪਾਰਬ੍ਰਹਮੁ ਜਬ ਹੋਇ ਦਇਆਲ ॥	ਗੋਂਡ ੫, ੨੨, ੨ : ੧	- ੮੬੯
ਪਾਰਬ੍ਰਹਮੁ ਜਾ ਕੈ ਮਨਿ ਵੂਠਾ ਸੋ ਪੂਰ ਕਰੰਮਾ ਨਾ ਛਿਨਾ ॥	ਮਾਰੂ ੫, ਸੋਲਾ ੮, ੧੧ : ੩	- ੧੦੭੯
ਪਾਰਬ੍ਰਹਮੁ ਜਿਸੁ ਕਿਰਪਾ ਕਰੈ ॥	ਰਾਮ ੫, ੫੩, ੩ : ੩	- ੮੯੯
ਪਾਰਬ੍ਰਹਮੁ ਜਿਸੁ ਵਿਸਰੈ ਤਿਸੁ ਬਿਰਥਾ ਸਾਸੁ ॥	ਗਉ ੫, ਵਾਰ, ੧੫ : ੪	- ੩੨੧
ਪਾਰਬ੍ਰਹਮੁ ਜਿ ਚੀਨ੍ਸੀ ਆਸਾ ਤੇ ਨ ਭਾਵਸੀ ॥	ਆਸਾ ਨਾਮ, ੫, ੧ : ੧	- ੪੮੬
ਪਾਰਬ੍ਰਹਮੁ ਜਿਨਿ ਸਚੁ ਕਰਿ ਜਾਤਾ ॥	ਗਉ ੫, ਸੁਖ ੧੫, ੮ : ੯	- ੨੮੩
ਪਾਰਬ੍ਰਹਮੁ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ ॥	ਗੂਜ ੫, ੭, ੧ : ੨	- ੪੯੭
ਪਾਰਬ੍ਰਹਮੁ ਜਿਨਿ੍ ਰਿਦੈ ਅਰਾਧਿਆ ਤਾ ਕੈ ਸੰਗਿ ਤਰਉ ਰੇ ॥	ਆਸਾ ੫, ੫੦, ੧*: ੨	- ੩੮੩
ਪਾਰਬ੍ਰਹਮੁ ਜੋ ਸਦ ਹੀ ਸੇਵੈ ਸੋ ਗੁਰ ਮਿਲਿ ਨਿਹਚਲੁ ਕਹਣਾ ॥	ਮਾਝ ੫, ੫੦, ੧ : ੩	- ੧੦੯
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥	ਗਉ ੫, ੧੦੭, ੩ : ੨	- ੧੮੭
ਪਾਰਬ੍ਰਹਮੁ ਤਿਨ ਕੰਉ ਸੰਤੁਸਟੁ ਭਇਆ ਜੋ ਗੁਰ ਚਰਨੀ ਜਨ ਪਾਹਿ ॥	ਵਡ ੪, ਵਾਰ ੧੬ ਸ, ੩, ੧ : ੪	- ੫੯੨
ਪਾਰਬ੍ਰਹਮੁ ਨਾਨਕ ਮਨਿ ਧਿਆਇਆ ॥	ਆਸਾ ੫, ੩੨, ੨ : ੨	- ੩੭੮
ਪਾਰਬ੍ਰਹਮੁ ਨਿਕਟਿ ਕਰਿ ਜਾਣੁ ॥	ਗੋਂਡ ੫, ੨੨, ੩ : ੨	- ੮੬੯
ਪਾਰਬ੍ਰਹਮੁ ਨਿਕਟਿ ਕਰਿ ਪੇਖੁ ॥	ਗਉ ੫, ਸੁਖ ੨੪, ੧ : ੨	- ੨੯੫
ਪਾਰਬ੍ਰਹਮੁ ਪਰਮੇਸਰੁ ਅਨੂਪੁ ॥	ਭੈਰ ੫, ੫੬, ੨ : ੩	- ੧੧੫੨
ਪਾਰਬ੍ਰਹਮੁ ਪਰਮੇਸਰੁ ਗੁਰਮੁਖਿ ਜਾਣਿਆ ॥	ਮਲਾ ੧, ਵਾਰ, ੫, ੨੭ : ੨	- ੧੨੯੧
ਪਾਰਬ੍ਰਹਮੁ ਪਰਮੇਸਰੁ ਧਿਆਇਆ ਕੁਸਲ ਖੇਮ ਹੋਏ ਕਲਿਆਨ ॥	ਬਿਲਾ ੫, ੧੦੭, ੧*: ੨	- ੮੨੫
ਪਾਰਬ੍ਰਹਮੁ ਪਰਮੇਸਰੁ ਬਿਸਰਿਆ ਅਪਣਾ ਕੀਤਾ ਪਾਵੈ ਨਿੰਦਕੁ ॥	ਆਸਾ ੫, ੧੦, ੧*: ੨	- ੩੭੩
ਪਾਰਬ੍ਰਹਮੁ ਪਰਮੇਸਰੋ ਸਭ ਬਿਧਿ ਜਾਨਣਹਾਰ ॥	ਗਉ ੫, ਥਿਤੀ, ੧੬ : ੫	- ੩੦੦
ਪਾਰਬ੍ਰਹਮੁ ਪਰਮੇਸੁਰੁ ਸੁਆਮੀ ਦੂਖ ਨਿਵਾਰਣੁ ਨਾਰਾਇਣੇ ॥	ਕਲਿ ੪, ੭, ੧*: ੧	- ੧੩੨੧
ਪਾਰਬ੍ਰਹਮੁ ਪੂਰਨ ਪਰਮੇਸਰੁ ਰਵਿ ਰਹਿਆ ਸਭਨੀ ਜਾਈ ॥	ਸੋਰ ੫, ੭੭, ੧*: ੨	- ੬੨੮
ਪਾਰਬ੍ਰਹਮੁ ਪੂਰਾ ਮੇਰੈ ਨਾਲਿ ॥	ਸੋਰ ੫, ੫੦, ੧*: ੧	- ੬੨੧
ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥	ਸਿਰੀ ੫, ੭੯, ੪ : ੧	- ੪੫
ਪਾਰਬ੍ਰਹਮੁ ਪ੍ਰਭੁ ਸਿਮਰੀਐ ਪਿਆਰੇ ਦਰਸਨ ਕਉ ਬਲਿ ਜਾਉ ॥	ਆਸਾ ੫, ਬਿਰ ੩. ੧ : ੧	- ੪੩੧
ਪਾਰਬ੍ਰਹਮੁ ਪ੍ਰਭੁ ਸੁਘੜ ਸੁਜਾਣੁ ॥	ਪ੍ਰਭਾ ੫, ੧੦, ੧*: ੧	- ੧੩੪੦
ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ ॥	ਮਾਝ ੫, ਬਾਰਾ, ੧੪ : ੬	- ੧੩੬
ਪਾਰਬ੍ਰਹਮੁ ਪ੍ਰਭੁ ਦ੍ਰਿਸਟੀ ਆਇਆ ਪੂਰਨ ਅਗਮ ਬਿਸਮਾਦ ॥	ਗਉ ੫, ਵਾਰ ੧੨ ਸ, ੫, ੨ : ੧	- ੩੨੦
ਪਾਰਬ੍ਰਹਮੁ ਪ੍ਰਭੁ ਪਾਇਆ ਉਤਰੇ ਸਗਲ ਵਿਸੂਰੇ ॥	ਰਾਮ ੩, ਅਨੰ, ੪੦ : ੨	- ੯੨੨
ਪਾਰਬ੍ਰਹਮੁ ਭਇਓ ਸਾਖੀ ॥	ਸੋਰ ੫, ੬੫, ੨ : ੨	- ੬੨੫
ਪਾਰਬ੍ਰਹਮੁ ਮਾਇਆ ਪਟਲਿ ਬਿਸਰਿਆ ॥	ਬਿਲਾ ੫, ੧੬, ੩ : ੨	- ੮੦੫

ਪੀਵਹੁ ਸੰਤ ਸਦਾ ਮਤਿ ਦੁਰਲਭ ਸਹਜੇ ਪਿਆਸ ਬੁਝਾਈ ॥	ਕੇਦਾ ਕਬ, ੩, ੧*: ੨	-	੧੧੨੩
ਪੀਵਤ ਅਮਰ ਭਏ ਨਿਹਕਾਮ ॥	ਰਾਮ ੫, ੧੪, ੨ : ੨	-	੮੮੭
ਪੀਵਤ ਅਮਿਉ ਮਨੋਹਰ ਹਰਿ ਰਸੁ ਜਪਿ ਨਾਨਕ ਹਰਿ ਬਿਸਮਾਦ ॥	ਸਾਰ ੫, ੧੦੩, ੨ : ੨	-	੧੨੨੪
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥	ਸਿਰੀ ੩, ੫੦, ੨ : ੩	-	੩੩
ਪੀਵਤ ਰਹੈ ਪੀਆਏ ਸੋਇ ॥	ਆਸਾ ੩, ੪੨, ੪ : ੨	-	੩੬੧
ਪੀਵਤ ਰਾਮ ਰਸੁ ਅੰਮ੍ਰਿਤ ਗੁਣ ਜਾਸੁ ॥	ਗਉ ੫, ੧੪੯, ੧*: ੧	-	੧੯੫
ਪੀਵਤ ਰਾਮ ਰਸੁ ਗਿਆਨ ਬੀਚਾਰਾ ॥	ਗਉ ਕਬ, ੭੭, ੧*: ੨	-	੩੨੮
ਪੀਵਤਿ ਅੰਮ੍ਰਿਤ ਨਾਮੁ ਜਨ ਨਾਮੇ ਰਹੇ ਅਘਾਇ ॥	ਗੂਜ ੫, ਵਾਰ, ੧੪ : ੮	-	੫੨੨
ਪੀਵਨਾ ਜਿਤੁ ਮਨੁ ਆਘਾਵੈ ਨਾਮੁ ਅੰਮ੍ਰਿਤ ਰਸੁ ਪੀਵਨਾ ॥	ਮਾਰੂ ੫, ਅਸ ੬, ੧ : ੧	-	੧੦੧੯
ਪੀਵਿ ਰਹੇ ਜਲ ਨਿਖੁਟਤ ਨਾਹੀ ॥	ਗਉ ਕਬ, ੧, ੩ : ੨	-	੩੨੩
ਪੀਵੈ ਅੰਮ੍ਰਿਤੁ ਤਤੁ ਵਿਰੋਲੈ ॥	ਗਉ ੧, ਅਸ ੧੫, ੩ : ੩	-	੨੨੭
ਪੀੜ ਗਈ ਫਿਰਿ ਨਹੀ ਦੁਹੇਲੀ ॥	ਆਸਾ ੫, ੩੫, ੧*: ੨	-	੩੭੯
ਪੁਸਤਕ ਪਾਠ ਬਿਆਕਰਣ ਵਖਾਣੈ ਸੰਧਿਆ ਕਰਮ ਤਿਕਾਲ ਕਰੈ ॥	ਭੈਰ ੧, ੮, ੨ : ੧	-	੧੧੨੭
ਪੁਹਪ ਮਧਿ ਜਿਉ ਬਾਸੁ ਬਸਤੁ ਹੈ ਮੁਕਰ ਮਾਹਿ ਜੈਸੇ ਛਾਈ ॥	ਧਨਾ ੯, ੧, ੧ : ੧	-	੬੮੪
ਪੁਛਹੁ ਜਾਇ ਸਿਆਣਿਆ ਆਗੈ ਮਿਲਣੁ ਕਿਨਾਹ ॥	ਸੋਰ ੧, ੧, ੧ : ੨	-	੫੯੫
ਪੁਛਹੁ ਜਾਇ ਪਧਾਊਆ ਚਲੇ ਚਾਕਰ ਹੋਇ ॥	ਸਿਰੀ ੧, ਅਸ ੬, ੮ : ੧	-	੫੭
ਪੁਛਾ ਗਿਆਨੀ ਪੰਡਿਤਾਂ ਪੁਛਾ ਬੇਦ ਬੀਚਾਰ ॥	ਸਾਰ ੪, ਵਾਰ ੧੧ ਸ, ੧, ੨ : ੨	-	੧੨੪੧
ਪੁਛਾ ਦੇਵਾਂ ਮਾਣਸਾਂ ਜੋਧ ਕਰਹਿ ਅਵਤਾਰ ॥	ਸਾਰ ੪, ਵਾਰ ੧੧ ਸ, ੧, ੨ : ੩	-	੧੨੪੨
ਪੁਛਿ ਨ ਸਕੈ ਕੋਇ ਹਰਿ ਦਰਿ ਸਦ ਢੋਈ ॥	ਸਾਰ ੪, ਵਾਰ, ੨੮ : ੨	-	੧੨੪੮
ਪੁਛਿ ਨ ਸਕੈ ਕੋਇ ਜਾਂ ਖਸਮੈ ਭਾਇਆ ॥	ਮਲਾ ੧, ਵਾਰ, ੧੮ : ੭	-	੧੨੮੬
ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥	ਸਿਰੀ ੧, ਅਸ ੧, ੪ : ੧	-	੫੩
ਪੁਜਿ ਦਿਵਸ ਆਏ ਲਿਖੇ ਮਾਏ ਦੁਖੁ ਧਰਮ ਦੂਤਹ ਡਿਠਿਆ ॥	ਜੈਤ ੫, ਛੰਤ ੩, ੧ : ੫	-	੭੦੫
ਪੁੰਡਰ ਕੇਸ ਕੁਸਮ ਤੇ ਧਉਲੇ ਸਪਤ ਪਾਤਾਲ ਕੀ ਬਾਣੀ ॥	ਸਿਰੀ ਬੇਣੀ, ੧, ੪ : ੧	-	੯੩
ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ ॥	ਵਡ ੧, ਅਲਾ ੫, ੪ : ੪	-	੫੮੨
ਪੁਤਰੀ ਤੇਰੀ ਬਿਧਿ ਕਰਿ ਥਾਟੀ ॥	ਆਸਾ ੫, ੧੪, ੧ : ੧	-	੩੭੪
ਪੁਤਾ ਦੇਖਿ ਵਿਗਸੀਐ ਨਾਰੀ ਸੇਜ ਭਤਾਰ ॥	ਸਿਰੀ ੧, ਅਸ ੧੬, ੫ : ੧	-	੬੩
ਪੁਤਿ ਕੁਟੰਬਿ ਗ੍ਰਿਹਿ ਮੋਹਿਆ ਮਾਇ ॥	ਗਉ ੩, ੩੨, ੩ : ੩	-	੧੬੧
ਪੁਤੀਂ ਗੰਢੁ ਪਵੈ ਸੰਸਾਰਿ ॥	ਮਾਝ ੧, ਵਾਰ ੧੨ ਸ, ੧, ੨ : ੪	-	੧੪੩
ਪੁਤੀ ਭਾਤੀਈ ਜਾਵਾਈ ਸਕੀ ਅਗਹੁ ਪਿਛਹੁ ਟੋਲਿ ਡਿਠਾ ਲਾਹਿਓਨੁ ਸਭਨਾ ਕਾ ਅਭਿਮਾਨੁ ॥	ਬਿਲਾ ੪, ਵਾਰ, ੧੦ : ੨	-	੮੫੩
ਪੁਤੁ ਕਲਤੁ ਕੁਟੰਬੁ ਹੈ ਇਕਿ ਅਲਿਪਤੁ ਰਹੇ ਜੋ ਤੁਧੁ ਭਾਇਆ ॥	ਮਾਝ ੧, ਵਾਰ, ੩ : ੭	-	੧੩੯
ਪੁਤੁ ਕਲਤੁ ਕੁਟੰਬੁ ਹੈ ਮਾਇਆ ਮੋਹੁ ਵਧਾਇ ॥	ਸਲੋ ੪, ੧੭ : ੨	-	੧੪੨੨
ਪੁਤੁ ਕਲਤੁ ਮੋਹੁ ਹੇਤੁ ਹੈ ਅੰਤਿ ਬੇਲੀ ਕੋ ਨ ਸਖਾਈ ॥	ਸਲੋ ੩, ੧੯ : ੬	-	੧੪੧੪
ਪੁਤੁ ਕਲਤੁ ਮੋਹੁ ਬਿਖੁ ਹੈ ਅੰਤਿ ਬੇਲੀ ਕੋਇ ਨ ਹੋਇ ॥	ਸਿਰੀ ੪, ੭੦, ੧*: ੨	-	੪੧
ਪੁਤ੍ਰ ਕਲਤ੍ਰ ਲਖਿਮੀ ਦੀਸੈ ਇਨ ਮਹਿ ਕਿਛੂ ਨ ਸੰਗਿ ਲੀਆ ॥	ਰਾਮ ੫, ੫੫, ੧ : ੧	-	੯੦੦
ਪੁਤੁ ਜਿਨੂਰਾ ਧੀਅ ਜਿੰਨੂਰੀ ਜੋਰੂ ਜਿੰਨਾ ਦਾ ਸਿਕਦਾਰੁ ॥	ਬਿਹਾ ੪, ਵਾਰ ੨੦ ਸ, ੧, ੧ : ੨	-	੫੫੬
ਪੁਤ੍ਰ ਹੇਤਿ ਨਾਰਾਇਣੁ ਕਹਿਓ ਜਮਕੰਕਰ ਮਾਰਿ ਬਿਦਾਰੇ ॥	ਮਾਰੂ ੫, ੨, ੧ : ੨	-	੯੯੯
ਪੁਤ੍ਰ ਕਲਤਿ ਧਨਿ ਮਾਇਆ ਚਿਤੁ ਲਾਏ ਝੂਠੁ ਮੋਹੁ ਪਾਖੰਡ ਵਿਕਾਰੁ ॥	ਆਸਾ ੩, ੪੭, ੧*: ੨	-	੩੬੩
ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥	ਗਉ ੫, ੮੦, ੧ : ੩	-	੧੭੯
ਪੁਤ੍ਰ ਕਲਤ੍ਰ ਕਾ ਕਰਹਿ ਅਹੰਕਾਰੁ ॥	ਬਸੰ ਰਵਿ, ੧, ੩ : ੧	-	੧੧੯੬
ਪੁਤ੍ਰ ਕਲਤ੍ਰ ਕੁਟੰਬ ਸੰਗਿ ਜੁਰਿਆ ॥	ਗਉ ੫, ਅਸ ੪, ੧ : ੨	-	੨੩੭
ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥	ਆਸਾ ੫, ੧੨੩, ੧ : ੨	-	੪੦੨
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਸਮਗ੍ਰੀ ਇਸ ਹੀ ਮਹਿ ਉਰਝਾਇਓ ॥	ਮਾਰੂ ੫, ਅਸ ੧, ੬ : ੧	-	੧੦੧੭
ਪੁਤ੍ਰ ਕਲਤ੍ਰ ਗ੍ਰਿਹ ਦੇਖਿ ਪਸਾਰਾ ਇਸ ਹੀ ਮਹਿ ਉਰਝਾਏ ॥	ਮਾਰੂ ੫, ੩, ੨ : ੧	-	੯੯੯
ਪੁਤ੍ਰ ਕਲਤ੍ਰ ਜਗਿ ਹੇਤੁ ਪਿਆਰਾ ॥	ਮਾਰੂ ੧, ਸੋਲਾ ੯, ੯ : ੧	-	੧੦੨੯
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥	ਬਿਹਾ ੫, ੯, ੧ : ੫	-	੫੪੭
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥	ਮਾਝ ੫, ਬਾਰਾ, ੩ : ੩	-	੧੩੩

ਪੁਰਖੁ ਸਤਿ ਕੇਵਲ ਪਰਧਾਨੁ ॥	ਗਉ ੫, ਸੁਖ ੧੯, ੬ : ੨	੨੮੪
ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥	ਆਸਾ ੪, ਛੰਤ ੧੪, ੩ : ੩	੪੪੮
ਪੁਰਖੁ ਪੂਰਨ ਸੁਖਹ ਦਾਤਾ ਸੰਗਿ ਬਸਤੋ ਨੀਤ ॥	ਮਾਰੂ ੫, ੨੬, ੧ : ੧	੧੦੦੬
ਪੁਰਖੈ ਸੇਵਹਿ ਸੇ ਪੁਰਖ ਹੋਵਹਿ ਜਿਨੀ ਹਉਮੈ ਸਬਦਿ ਜਲਾਈ ॥	ਵਡ ੪, ਵਾਰ ੧੫ ਸ, ੩, ੨ : ੪	੫੯੨
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ ਸਭ ਚੂਕੀ ਆਵਣ ਜਾਨੀ ॥	ਸਾਰ ੪, ੫, ੨ : ੨	੧੧੯੯
ਪੁਰਖੈ ਪੁਰਖੁ ਮਿਲਿਆ ਗੁਰੁ ਪਾਇਆ ਜਿਨ ਕਉ ਕਿਰਪਾ ਭਈ ਤੁਮਾਰੀ ॥	ਸੋਰ ੪, ੭, ੪ : ੧	੬੦੭
ਪੁਰਖੋਤਮੁ ਹਰਿ ਨਾਮੁ ਜਨਿ ਗਾਇਓ ਸਭਿ ਦਾਲਦ ਦੁਖ ਦਲਲੇ ॥	ਨਟ ੪, ੨, ੨ : ੧	੯੭੫
ਪੁਰਖੋ ਬਿਧਾਤਾ ਏਕੁ ਸ੍ਰੀਧਰੁ ਕਿਉ ਮਿਲਹ ਤੁਝੈ ਉਡੀਣੀਆ ॥	ਗਉ ੫, ਛੰਤ ੧, ੧ : ੩	੨੪੭
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥	ਮਾਰੂ ਕਬ, ਸਲੋ. ੨ : ੨	੧੧੦੫
ਪੁਰਬ ਕਮਾਣੇ ਛੋਡਹਿ ਨਾਹੀ ਜਮਦੂਤਿ ਗ੍ਰਾਸਿਓ ਮਹਾ ਭਇਆ ॥	ਰਾਮ ੫, ੫੫, ੨ : ੨	੯੦੦
ਪੁਰਬ ਲਿਖੇ ਕਾ ਲਿਖਿਆ ਪਾਈਐ ॥	ਗਉ ੫, ਸੁਖ ੧੫, ੪ : ੨	੨੮੩
ਪੁਰਬ ਲਿਖੇ ਕਾ ਲਹਣਾ ਪਾਹਿ ॥	ਗਉ ੫, ਸੁਖ ੧੫, ੭ : ੪	੨੮੩
ਪੁਰਬਿ ਲਿਖਿਆ ਸੋ ਮੇਟਣਾ ਨ ਜਾਏ ॥	ਮਾਰੂ ੩, ਸੋਲਾ ੨, ੬ : ੨	੧੦੪੫
ਪੁਰਬੀ ਨਾਵੈ ਵਰਨਾਂ ਕੀ ਦਾਤਿ ॥	ਬਸੰ ੧, ੩, ੨ : ੩	੧੧੬੯
ਪੁਰਬੇ ਕਮਾਏ ਸ੍ਰੀਰੰਗ ਪਾਏ ਹਰਿ ਮਿਲੇ ਚਿਰੀ ਵਿਛੁੰਨਿਆ ॥	ਸਿਰੀ ੫, ਛੰਤ ੨, ੪ : ੪	੮੦
ਪੁਰਾਬ ਖਾਮ ਕੂਜੈ ਹਿਕਮਤਿ ਖੁਦਾਇਆ ॥	ਮਲਾ ੧, ਵਾਰ ੨੭ ਸ, ੧, ੨ : ੫	੧੨੯੧
ਪੁਰੀਆ ਖੰਡਾ ਸਿਰਿ ਕਰੇ ਇਕ ਪੈਰਿ ਧਿਆਏ ॥	ਸਾਰ ੪, ਵਾਰ ੧੦ ਸ, ੧, ੧ : ੧	੧੨੪੧
ਪੁਰੁ ਕਰਿ ਕਾਇਆ ਕਪੜੁ ਪਹਿਰਾ ਧੋਵਾ ਸਦਾ ਕਾਰਿ ॥	ਮਾਝ ੧, ਵਾਰ ੪ ਸ, ੧, ੧ : ੩	੧੩੯
ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ ॥	ਸੋਰ ੧, ੪, ੧ : ੧	੫੯੬
ਪੂੰਅਰ ਤਾਪ ਗੇਰੀ ਕੇ ਬਸਤ੍ਰਾ ॥	ਪ੍ਰਭਾ ੫, ਅਸ ੨, ੪ : ੧	੧੩੪੮
ਪੂਕਾਰੰਤਾ ਅਜਾਣੰਤਾ ॥	ਸਾਰ ੪, ਵਾਰ ੧੩ ਸ, ੧, ੧ : ੨	੧੨੪੨
ਪੂਕਾਰਨ ਕਉ ਜੋ ਉਦਮੁ ਕਰਤਾ ਗੁਰੁ ਪਰਮੇਸਰੁ ਤਾ ਕਉ ਮਾਰੈ ॥	ਸਾਰ ੫, ੬੮, ੧*: ੨	੧੨੧੭
ਪੂਛਉ ਸੰਤ ਮੇਰੋ ਠਾਕੁਰੁ ਕੈਸਾ ॥	ਸਾਰ ੫, ਛੰਤ ੧, ੩ : ੧	੧੨੩੭
ਪੂਛਉ ਪੂਛਉ ਦੀਨ ਭਾਂਤਿ ਕਰਿ ਕੋਊ ਕਹੈ ਪ੍ਰਿਅ ਦੇਸਾਂਗਿਓ ॥	ਸਾਰ ੫, ੫, ੨ : ੧	੧੨੦੪
ਪੂਛਉ ਬੇਦ ਪੜੰਤਿਆ ਮੂਠੀ ਵਿਣੁ ਮਾਨੇ ॥	ਮਾਰੂ ੧, ਅਸ ੬, ੮ : ੨	੧੦੧੨
ਪੂਛਹੁ ਸਗਲ ਬੇਦ ਸਿੰਮ੍ਰਿਤੇ ॥	ਪ੍ਰਭਾ ੫, ਅਸ ੨, ੭ : ੨	੧੩੪੮
ਪੂਛਹੁ ਜਾਇ ਸਿਆਣਿਆ ਦੁਖੁ ਕਾਟੈ ਮੇਰਾ ਕੋਇ ॥	ਮਾਰੂ ੩, ਵਾਰ ੩ ਸ, ੧, ੧ : ੨	੧੦੮੭
ਪੂਛਹੁ ਬਿਦਰ ਦਾਸੀ ਸੁਤੈ ਕਿਸਨੁ ਉਤਰਿਆ ਘਰਿ ਜਿਸੁ ਜਾਇ ॥	ਸੂਹੀ ੪, ੮, ੧*: ੧	੭੩੩
ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥	ਸਿਰੀ ੧, ਅਸ ੧੦, ੧*: ੨	੫੯
ਪੂਜਸਿ ਨਾਹੀ ਹਰਿ ਹਰੇ ਨਾਨਕ ਨਾਮ ਅਮੋਲ ॥	ਗਉ ੫, ਸੁਖ ੩, ੩ ਸ: ੨	੨੬੫
ਪੂਜਹਿ ਸੰਤ ਹਰਿ ਪ੍ਰੀਤਿ ਪਿਆਰੇ ॥	ਆਸਾ ੫, ੯੪, ੧*: ੨	੩੯੪
ਪੂਜਹੁ ਗੁਰ ਕੇ ਪੈਰ ਦੁਰਮਤਿ ਜਾਇ ਜਰਿ ॥	ਗੂਜ ੫, ਵਾਰ, ੬ : ੩	੫੧੯
ਪੂਜਹੁ ਰਾਮੁ ਏਕੁ ਹੀ ਦੇਵਾ ॥	ਆਸਾ ਕਬ, ੩੭, ੧*: ੧	੪੮੪
ਪੂਜ ਕਰੇ ਰਖੈ ਨਾਵਾਲਿ ॥	ਸਾਰ ੪, ਵਾਰ ੯ ਸ, ੧, ੧ : ੨	੧੨੪੧
ਪੂਜਨ ਚਾਲੀ ਬ੍ਰਹਮ ਠਾਇ ॥	ਬਸੰ ਰਾਮਾ, ੧, ੧ : ੩	੧੧੯੫
ਪੂਜ ਲਗੈ ਪੀਰੁ ਆਖੀਐ ਸਭੁ ਮਿਲੈ ਸੰਸਾਰੁ ॥	ਸਿਰੀ ੧, ੮, ੨ : ੧	੧੭
ਪੂਜਾ ਅਰਚਾ ਆਹਿ ਨ ਤੋਰੀ ॥	ਗੂਜ ਰਵਿ, ੧, ੫ : ੧	੫੨੫
ਪੂਜਾ ਅਰਚਾ ਸੇਵਾ ਬੰਦਨ ਇਹੈ ਟਹਲ ਮੋਹਿ ਕਰਨਾ ॥	ਦੇਵ ੫, ੧੬, ੧ : ੧	੫੩੧
ਪੂਜਾ ਅਰਚਾ ਬੰਦਨ ਡੰਡਉਤ ਖਟੁ ਕਰਮਾ ਰਤੁ ਰਹਤਾ ॥	ਸੋਰ ੫, ਅਸ ੩, ੫ : ੧	੬੪੨
ਪੂਜਾ ਅਰਚਾ ਬੰਦਨ ਦੇਵਾ ॥	ਆਸਾ ੫, ੯੦, ੧*: ੨	੩੯੩
ਪੂਜਾ ਅਰਚਾ ਬੰਦਨ ਦੇਵਾ ਜੀਉ ॥	ਗਉ ੫, ੧੬੭*, ੩ : ੨	੨੧੭
ਪੂਜਾ ਸਤਿ ਸਤਿ ਸੇਵਦਾਰ ॥	ਗਉ ੫, ਸੁਖ ੧੭, ੧ : ੨	੨੮੫
ਪੂਜਾ ਕਰਉ ਨ ਨਿਵਾਜ ਗੁਜਾਰਉ ॥	ਭੈਰ ੫, ੩, ੩ : ੧	੧੧੩੬
ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥	ਰਾਮ ੩, ਅਸ ੩, ੧੦ : ੧	੯੧੦
ਪੂਜਾ ਕਰਹਿ ਬਹੁਤੁ ਬਿਸਥਾਰਾ ॥	ਪ੍ਰਭਾ ੫, ਅਸ ੨, ੧ : ੨	੧੩੪੮
ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥	ਰਾਮ ੩, ਅਸ ੩, ੪ : ੧	੯੧੦
ਪੂਜਾ ਕੀਚੈ ਨਾਮੁ ਧਿਆਈਐ ਬਿਨੁ ਨਾਵੈ ਪੂਜ ਨ ਹੋਇ ॥	ਗੂਜ ੧, ੧, ੧*: ੧	੪੮੯

ਪੂਜਾ ਚਰਨਾ ਠਾਕੁਰ ਸਰਨਾ ॥	ਕਾਨ ੫, ੪, ੧ : ੧	-	੧੨੯੮
ਪੂਜਾਚਾਰ ਕਰਤ ਮੇਲੰਗਾ ॥	ਕਾਨ ੫, ੩੬, ੧ : ੩	-	੧੩੦੫
ਪੂਜਾ ਚਕ੍ਰ ਕਰਤ ਸੋਮਪਾਕਾ ਅਨਿਕ ਭਾਂਤਿ ਥਾਟਹਿ ਕਰਿ ਥਟੂਆ ॥	ਸਮੁ ੫, ੧੧*: ੪	-	੧੩੮੯
ਪੂਜਾ ਚਕ੍ਰ ਬਰਤ ਨੇਮ ਤਪੀਆ ਊਹਾ ਗੈਲਿ ਨ ਛੋਰੀ ॥	ਸਾਰ ੫, ੬੦, ੧ : ੨	-	੧੨੧੬
ਪੂਜਾ ਜਾਪ ਤਾਪ ਇਸਨਾਨ ॥	ਭੈਰ ੫, ੮, ੨ : ੧	-	੧੧੩੭
ਪੂਜਾ ਤਿਲਕ ਕਰਤ ਇਸਨਾਨਾਂ ॥	ਗਉ ੫, ੧੦੭*, ੨ : ੧	-	੨੦੧
ਪੂਜਾ ਤਿਲਕੁ ਤੀਰਥ ਇਸਨਾਨਾ ॥	ਮਾਝ ੫, ੧੨, ੨ : ੨	-	੯੮
ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ ਬਿਧਿ ਸਾਹਿਬੁ ਰਵਤੁ ਰਹੈ ॥	ਸੂਹੀ ੧, ੧, ੩ : ੨	-	੭੨੮
ਪੂਜਾ ਪ੍ਰੇਮ ਮਾਇਆ ਪਰਜਾਲਿ ॥	ਆਸਾ ੧, ੨੦, ੩ : ੧	-	੩੫੫
ਪੂਜਾ ਵਰਤ ਤਿਲਕ ਇਸਨਾਨਾ ਪੁੰਨ ਦਾਨ ਬਹੁ ਦੈਨ ॥	ਧਨਾ ੫, ੧੩, ੧ : ੧	-	੬੭੪
ਪੂਜਿ ਸਿਲਾ ਤੀਰਥ ਬਨ ਵਾਸਾ ॥	ਧਨਾ ੧, ਅਸ ੨, ੬ : ੧	-	੬੮੬
ਪੂੰਜੀ ਸਾਚਉ ਨਾਮੁ ਤੂ ਅਖੁਟਉ ਦਰਬੁ ਅਪਾਰੁ ॥	ਮਾਰੂ ੩, ਵਾਰ ੧੩ ਸ, ੧, ੨ : ੧	-	੧੦੯੦
ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥	ਸਿਰੀ ੧, ਅਸ ੯, ੬ : ੩	-	੫੯
ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥	ਮਾਰੂ ੧, ਸੋਲਾ ੨, ੧੫ : ੩	-	੧੦੨੨
ਪੂੰਜੀ ਸਾਬਤੁ ਘਣੋ ਲਾਭੁ ਗ੍ਰਿਹਿ ਸੋਭਾ ਸੇਤ ॥	ਬਿਲਾ ੫, ੩੯, ੨ : ੨	-	੮੧੦
ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥	ਮਾਰੂ ੧, ਸੋਲਾ ੧੨, ੧੦ : ੩	-	੧੦੩੨
ਪੂੰਜੀ ਹਿਰਾਨੀ ਬਨਜੁ ਟੂਟ ॥	ਬਸੰ ਕਬ, ੬, ੩ : ੧	-	੧੧੯੫
ਪੂੰਜੀ ਨਾਮੁ ਗੁਰਮੁਖਿ ਵੇਸਾਹਾ ॥	ਜੈਤ ੪, ੧੧, ੧ : ੨	-	੬੯੯
ਪੂੰਜੀ ਨਾਮੁ ਨਿਰੰਜਨ ਸਾਰੁ ॥	ਆਸਾ ੧, ਅਸ ੫, ੨ : ੧	-	੪੧੩
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥	ਆਸਾ ੫, ਅਸ ੧, ੭ : ੨	-	੪੩੦
ਪੂੰਜੀ ਪਾਪ ਲੋਭ ਕੀ ਕੀਤੁ ॥	ਗਉ ੧, ੭, ੧ : ੩	-	੧੫੩
ਪੂੰਜੀ ਮਾਰ ਪਵੈ ਨਿਤ ਮੁਦਗਰ ਪਾਪੁ ਕਰੇ ਕੋੁਟਵਾਰੀ ॥	ਬਸੰ ੧, ਅਸ ੮, ੪ : ੧	-	੧੧੯੧
ਪੂਜੈ ਪ੍ਰਾਣ ਹੋਵੈ ਥਿਰੁ ਕੰਧੁ ॥	ਮਲਾ ੧, ਵਾਰ ੨੪ ਸ, ੧, ੨ : ੨	-	੧੨੮੯
ਪੂਤ ਪੇਖਿ ਜਿਉ ਜੀਵਤ ਮਾਤਾ ॥	ਗਉ ੫, ੧੬੨, ੨ : ੧	-	੧੯੮
ਪੂਤ ਮੀਤ ਮਾਇਆ ਮਮਤਾ ਸਿਉ ਇਹ ਬਿਧਿ ਆਪੁ ਬੰਧਾਵੈ ॥	ਗਉ ੯, ੩, ੧ : ੧	-	੨੧੯
ਪੂਤਾ ਮਾਤਾ ਕੀ ਆਸੀਸ ॥	ਗੂਜ ੫, ੪, ੧*: ੧	-	੪੯੬
ਪੂਤਿ ਪਿਤਾ ਇਕੁ ਜਾਇਆ ॥	ਸੋਰ ਕਬ, ੬, ੨ : ੩	-	੬੫੫
ਪੂਤਿ ਬਾਪੁ ਖੇਲਾਇਆ ॥	ਬਸੰ ਕਬ, ੩, ੧ : ੨	-	੧੧੯੪
ਪੂਤੁ ਪ੍ਰਹਿਲਾਦੁ ਕਹਿਆ ਨਹੀ ਮਾਨੈ ਤਿਨਿ ਤਉ ਅਉਰੈ ਠਾਨੀ ॥	ਭੈਰ ਨਾਮ, ੯, ੨ : ੨	-	੧੧੬੫
ਪੂਨਿਉ ਪੂਰਾ ਚੰਦ ਅਕਾਸ ॥	ਗਉ ਕਬ, ਥਿਤੀ, ੧੬ : ੧	-	੩੪੪
ਪੂਰਉ ਪੁਰਖੁ ਰਿਦੈ ਹਰਿ ਸਿਮਰਤ ਮੁਖੁ ਦੇਖਤ ਅਘ ਜਾਹਿ ਪਰੇਰੇ ॥	ਸਵ ੪, ਨਲ੍ਯ, ੯ : ੪	-	੧੪੦੦
ਪੂਰ ਸਮਗ੍ਰੀ ਪੂਰੇ ਠਾਕੁਰ ਕੀ ॥	ਆਸਾ ੫, ੨੪, ੧*: ੧	-	੩੭੬
ਪੂਰਕੁ ਕੁੰਭਕ ਰੇਚਕ ਕਰਮਾਤਾ ॥	ਗਉ ੫, ਬਾਅ, ੧੬ : ੨	-	੨੫੩
ਪੂਰਨ ਆਸ ਕਰੀ ਖਿਨ ਭੀਤਰਿ ਹਰਿ ਹਰਿ ਹਰਿ ਗੁਣ ਜਾਪੇ ਜੀਉ ॥	ਮਾਝ ੫, ੩੪, ੪ : ੩	-	੧੦੪
ਪੂਰਨ ਏਹੀ ਸੁਆਉ ॥	ਰਾਮ ੫, ੪੦, ੧ : ੪	-	੮੯੫
ਪੂਰਨ ਸੰਜਮੇ ਹਾਂ ॥	ਆਸਾ ੫, ੧੬੨, ੧ : ੨	-	੪੧੦
ਪੂਰਨ ਸੰਤ ਜਨਾ ਕੇ ਕਾਮਾ ॥	ਸੂਹੀ ੫, ਛੰਤ ੩, ੪ : ੨	-	੭੭੯
ਪੂਰਨ ਸਭਨੀ ਜਾਈ ਜੀਉ ॥	ਗਉ ੫, ੧੬੬*, ੧ : ੪	-	੨੧੬
ਪੂਰਨ ਸਰਬਤ੍ਰ ਮੁਕੰਦ ॥	ਰਾਮ ੫, ੪੫, ੨ : ੪	-	੮੯੭
ਪੂਰਨ ਹੋਇ ਤੁਮਾਰਾ ਕਾਮੁ ॥	ਗਉ ੫, ੭੩, ੧ : ੨	-	੧੭੬
ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥	ਰਾਮ ੫, ੫, ੩ : ੧	-	੮੮੪
ਪੂਰਨ ਹੋਈ ਆਸ ॥	ਰਾਮ ੫, ੪੩, ੧ : ੪	-	੮੯੬
ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ॥	ਸੋਰ ੪, ਵਾਰ, ੨੭ : ੨	-	੬੫੩
ਪੂਰਨ ਹੋਈ ਸੇਵਕ ਸੇਵ ॥	ਆਸਾ ੫, ੧੦੨, ੨ : ੨	-	੩੯੬
ਪੂਰਨ ਹੋਈ ਸੇਵਕ ਕੀ ਸੇਵ ॥	ਗਉ ੫, ਸੁਖ ੨੪, ੪ : ੬	-	੨੯੫
ਪੂਰਨ ਹੋਈ ਸੇਵਕ ਘਾਲ ॥	ਗਉ ੫, ੭੭, ੩ : ੨	-	੧੭੮
ਪੂਰਨ ਹੋਈ ਮਨ ਕੀ ਆਸਾ ਗੁਰੁ ਭੇਟਿਓ ਹਰਿ ਰੰਗਾ ॥	ਗਉ ੫, ੧੩੩*, ੨ : ੨	-	੨੦੮

ਪੂਰਨ ਭਈ ਸਮਗਰੀ ਕਬਹੂ ਨਹੀ ਤੂਟ ॥	ਬਿਲਾ ੫, ੬੨, ੧*: ੨	੮੧੬
ਪੂਰਨ ਭਏ ਨ ਕਾਮ ਮੋਹਿਆ ਮਾਇਆ ॥	ਜੈਤ ੫, ਵਾਰ, ੮ : ੪	੭੦੭
ਪੂਰਨ ਭਏ ਮਨੋਰਥ ਸਾਭ ॥	ਰਾਮ ੫, ੨੮, ੨ : ੨	੮੯੧
ਪੂਰਨ ਭਗਤੁ ਪੁਰਖ ਸੁਆਮੀ ਕਾ ਸਰਬ ਥੋਕ ਤੇ ਨਿਆਰਾ ॥	ਸੋਰ ੫, ੯, ੨ : ੨	੬੧੧
ਪੂਰਨ ਭਾਗ ਭਏ ਜਿਸੁ ਪ੍ਰਾਣੀ ॥	ਮਾਝ ੫, ੪੭, ੪ : ੧	੧੦੮
ਪੂਰਨ ਭੋ ਮਨ ਠਉਰ ਬਸੋ ਰਸ ਬਾਸਨ ਸਿਉ ਜੁ ਦਹੰ ਦਿਸਿ ਧਾਯਉ ॥	ਸਵ ੪, ਨਲ੍ਯ, ੧੦ : ੩	੧੪੦੦
ਪੂਰਨ ਮਨਮੋਹਨ ਘਟ ਘਟ ਸੋਹਨ ਜਬ ਖਿੰਚੈ ਤਬ ਛਾਈ ॥	ਸਾਰ ੫, ਛੰਤ ੧, ੨ : ੩	੧੨੩੬
ਪੂਰਨਮਾ ਪੂਰਨ ਪ੍ਰਭ ਏਕੁ ਕਰਣ ਕਾਰਣ ਸਮਰਥੁ ॥	ਗਉ ੫, ਥਿਤੀ, ੧੬ : ੧	੩੦੦
ਪੂਰਨੁ ਕਬਹੁ ਨ ਡੋਲਤਾ ਪੂਰਾ ਕੀਆ ਪ੍ਰਭ ਆਪਿ ॥	ਗਉ ੫, ਥਿਤੀ, ੧੬ ਸ: ੧	੩੦੦
ਪੂਰਨੋ ਠਾਕੁਰ ਪ੍ਰਭੁ ਮੇਰਾ ॥	ਕਾਨ ੫, ੧੭, ੨ : ੨	੧੩੦੧
ਪੂਰਬ ਕਰਮ ਅੰਕੁਰ ਜਬ ਪ੍ਰਗਟੇ ਭੇਟਿਓ ਪੁਰਖੁ ਰਸਿਕ ਬੈਰਾਗੀ ॥	ਗਉ ੫, ੧੧੯*, ੨ : ੧	੨੦੪
ਪੂਰਬ ਕਰਮਿ ਲਿਖਤ ਧੁਰਿ ਪਾਈ ॥	ਸੂਹੀ ੫, ੩੧, ੨ : ੨	੭੪੩
ਪੂਰਬ ਜਨਮ ਹਉ ਤਪ ਕਾ ਹੀਨਾ ॥	ਗਉ ਕਬ, ੧੫, ੧ : ੨	੩੨੬
ਪੂਰਬ ਜਨਮ ਹਮ ਤੁਮ੍ਹਰੇ ਸੇਵਕ ਅਬ ਤਉ ਮਿਟਿਆ ਨ ਜਾਈ ॥	ਰਾਮ ਕਬ, ੪, ੨ : ੧	੯੭੦
ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ ॥	ਜੈਤ ੫, ੧, ੧ : ੨	੭੦੦
ਪੂਰਬ ਜਨਮ ਕੋ ਲੇਖੁ ਨ ਮਿਟਈ ਜਨਮਿ ਮਰੈ ਕਾ ਕਉ ਦੋਸੁ ਧਰੇ ॥	ਮਾਰੂ ੧, ਅਸ ੮, ੯ : ੧	੧੦੧੪
ਪੂਰਬ ਜਨਮਿ ਕਰਮ ਭੂਮਿ ਬੀਜੁ ਨਾਹੀ ਬੋਇਆ ॥	ਆਸਾ ਕਬ, ੨੩, ੧*: ੨	੪੮੧
ਪੂਰਬ ਜਨਮਿ ਭਗਤਿ ਕਰਿ ਆਏ ਗੁਰਿ ਹਰਿ ਹਰਿ ਹਰਿ ਹਰਿ ਭਗਤਿ ਜਮਈਆ ॥	ਬਿਲਾ ੪, ਅਸ ੬, ੭ : ੧	੮੩੭
ਪੂਰਬ ਪ੍ਰੀਤਿ ਪਿਰਾਣਿ ਲੈ ਮੋਟਉ ਠਾਕੁਰੁ ਮਾਣਿ ॥	ਮਾਰੂ ੩, ਵਾਰ ੧੩ ਸ, ੧, ੩ : ੧	੧੦੯੦
ਪੂਰਬ ਲਿਖਤੁ ਮਿਲਿਆ ਮੇਰੇ ਭਾਈ ॥	ਗਉ ਕਬ, ਅਸ ੪੦, ੪ : ੨	੩੩੧
ਪੂਰਬ ਲਿਖਿਆ ਸੁ ਮੇਟਣਾ ਨ ਜਾਏ ॥	ਸਿਰੀ ੪, ਵਾਰ ੧੪ ਸ, ੩, ੩ : ੮	੮੮
ਪੂਰਬ ਲਿਖੇ ਪਾਵਣੇ ਸਾਚੁ ਨਾਮੁ ਦੇ ਰਾਸਿ ॥	ਸਿਰੀ ੫, ੯੯, ੪ : ੨	੫੨
ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ ॥	ਧਨਾ ਤ੍ਰਿਲੋ, ੧, ੬ : ੧	੬੯੫
ਪੂਰਬਿ ਹੋਵੈ ਲਿਖਿਆ ਹਰਿ ਚਰਣ ਸਮਾਉ ॥	ਜੈਤ ੫, ਵਾਰ, ੫ : ੪	੭੦੭
ਪੂਰਬਿ ਹੋਵੈ ਲਿਖਿਆ ਤਾ ਸਤਿਗੁਰੁ ਪਾਵੈ ॥	ਆਸਾ ੧, ਅਸ ੧੯, ੫ : ੨	੪੨੧
ਪੂਰਬਿ ਕਰਮ ਲਿਖੇ ਗੁਣ ਗਾਉ ॥	ਭੈਰ ੫, ੧੨, ੧*: ੨	੧੧੩੮
ਪੂਰਬਿ ਕਰਮਿ ਲਿਖਿਆ ਧੁਰਿ ਪ੍ਰਾਨੀ ॥	ਗਉ ੫, ੧੬੯, ੧*: ੨	੧੯੯
ਪੂਰਬਿ ਜਨਮਿ ਪਰਚੂਨ ਕਮਾਏ ਹਰਿ ਹਰਿ ਹਰਿ ਨਾਮਿ ਪਿਆਰੇ ॥	ਨਟ ੪, ਅਸ ੩, ੭ : ੧	੯੮੨
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥	ਗਉ ੪, ਸੋਹ ੪, ੧ : ੨	੧੩
ਪੂਰਬਿ ਲਿਖਤ ਲਿਖੇ ਗੁਰੁ ਪਾਇਆ ਮਨਿ ਹਰਿ ਲਿਵ ਮੰਡਲ ਮੰਡਾ ਹੇ ॥	ਗਉ ੪, ੬੦, ੧ : ੨	੧੭੧
ਪੂਰਬਿ ਲਿਖਤੁ ਹੋਇ ਤਾ ਪਾਈਐ ॥	ਸੂਹੀ ੫, ੩੪, ੩ : ੨	੭੪੪
ਪੂਰਬਿ ਲਿਖਿਆ ਸੁ ਕਰਮੁ ਕਮਾਇਆ ॥	ਮਾਝ ੩, ਅਸ ੧੫, ੨ : ੧	੧੧੮
ਪੂਰਬਿ ਲਿਖਿਆ ਸੁ ਮੇਟਣਾ ਨ ਜਾਂਏ ॥	ਮਾਝ ੩, ਅਸ ੩, ੩ : ੨	੧੧੦
ਪੂਰਬਿ ਲਿਖਿਆ ਸੋ ਫਲੁ ਪਾਇਆ ਜਿਨਿ ਆਪੁ ਮਾਰਿ ਪਛਾਤਾ ਹੇ ॥	ਮਾਰੂ ੩, ਸੋਲਾ ੯, ੭ : ੩	੧੦੫੨
ਪੂਰਬਿ ਲਿਖਿਆ ਕਮਾਵਣਾ ਕੋਇ ਨ ਮੇਟਣਹਾਰੁ ॥	ਸਿਰੀ ੩, ੩੬, ੩ : ੪	੨੭
ਪੂਰਬਿ ਲਿਖਿਆ ਕਮਾਵਣਾ ਜਿ ਕਰਤੈ ਆਪਿ ਲਿਖਿਆਸੁ ॥	ਸੋਰ ੪, ਵਾਰ ੩ ਸ, ੩, ੧ : ੧	੬੪੩
ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥	ਸਿਰੀ ੧, ਅਸ ੧੦, ੭ : ੨	੫੯
ਪੂਰਬਿ ਲਿਖਿਆ ਤਿਨੀ ਕਮਾਇਆ ॥	ਮਾਰੂ ੩, ਸੋਲਾ ੭, ੧੦ : ੨	੧੦੫੦
ਪੂਰਬਿ ਲਿਖਿਆ ਪਾਇਆ ॥	ਸੋਰ ੫, ੮੧, ੨ : ੪	੬੨੮
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥	ਮਾਰੂ ੫, ਵਾਰ, ੧੬ : ੮	੧੧੦੦
ਪੂਰਬਿ ਲਿਖਿਆ ਪਾਇਆ ਨਾਨਕ ਸੰਤ ਸਹਾਇ ॥	ਸੂਹੀ ੫, ਅਸ ੪, ੮ : ੨	੭੬੧
ਪੂਰਬਿ ਲਿਖਿਆ ਪਾਇਆ ਮਿਲਿਆ ਤਿਸੈ ਰਜਾਇ ॥	ਗਉ ੫, ਵਾਰ ੧੬ ਸ, ੫, ੧ : ੪	੩੨੧
ਪੂਰਬਿ ਲਿਖਿਆ ਪਾਈ ॥	ਸੋਰ ੫, ੧੯, ੧*: ੨	੬੧੪
ਪੂਰਬਿ ਲਿਖਿਆ ਪਾਈਐ ਕਿਸ ਨੋ ਦੀਜੈ ਦੋਸੁ ॥	ਮਾਰੂ ੧, ਅਸ ੨, ੪ : ੨	੧੦੦੯
ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ ॥	ਮਾਰੂ ੧, ੪, ੫ : ੨	੯੯੦

ਪੂਰਬਿ ਲਿਖਿਆ ਫਲੁ ਪਾਇਆ ॥	ਸਿਰੀ ੧, ਅਸ ੨੮, ੮ : ੨	-	੭੨
ਪੂਰਬਿ ਲਿਖਿਆ ਲੇਖੁ ਨ ਮਿਟਈ ਜਮ ਦਰਿ ਅੰਧੁ ਖੁਆਰਾ ਹੇ ॥	ਮਾਰੂ ੧, ਸੋਲਾ ੯, ੩ : ੩	-	੧੦੨੯
ਪੂਰਬਿ ਲਿਖੇ ਡੇਹ ਸਿ ਆਏ ਮਾਇਆ ॥	ਆਸਾ ੪, ੬੪, ੨ : ੧	-	੩੬੯
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥	ਸੋਰ ੫, ੬੨, ੪ : ੨	-	੬੨੫
ਪੂਰਾ ਸਤਿਗੁਰੁ ਸਹਜਿ ਸਮਾਵੈ ॥	ਪ੍ਰਭਾ ੧, ਅਸ ੫, ੫ : ੨	-	੧੩੪੪
ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ ॥	ਸਾਰ ੫, ੧੦੨, ੧ : ੨	-	੧੨੨੪
ਪੂਰਾ ਸਤਿਗੁਰੁ ਸੇਵਿ ਪੂਰਾ ਪਾਇਆ ॥	ਮਲਾ ੧, ਵਾਰ, ੧੮ : ੧	-	੧੨੮੬
ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ ॥	ਸਿਰੀ ੫, ਪਹ ੪, ੨ : ੪	-	੭੭
ਪੂਰਾ ਸਤਿਗੁਰੁ ਜੇ ਮਿਲੈ ਪਾਈਐ ਸਬਦੁ ਨਿਧਾਨੁ ॥	ਸਿਰੀ ੫, ੮੨, ੧ : ੧	-	੪੬
ਪੂਰਾ ਸਤਿਗੁਰੁ ਤਾਂ ਮਿਲੈ ਜਾਂ ਨਦਰਿ ਕਰੇਈ ॥	ਆਸਾ ੩, ਅਸ ੨੬, ੭ : ੧	-	੪੨੪
ਪੂਰਾ ਸਤਿਗੁਰੁ ਭਗਤਿ ਦ੍ਰਿੜਾਏ ॥	ਮਾਰੂ ੩, ਸੋਲਾ ੧੨, ੧੦ : ੧	-	੧੦੫੬
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥	ਆਸਾ ੩, ਅਸ ੩੬, ੩ : ੧	-	੪੨੯
ਪੂਰਾ ਸਤਿਗੁਰੁ ਭੇਟਿਆ ਬਿਨਸਿਆ ਸਭੁ ਜੰਜਾਲੁ ॥	ਸਿਰੀ ੫, ੯੮, ੧ : ੩	-	੫੨
ਪੂਰਾ ਸਤਿਗੁਰੁ ਮਿਲੈ ਮਿਲਾਏ ॥	ਮਾਰੂ ੧, ਸੋਲਾ ੧੬, ੯ : ੨	-	੧੦੩੬
ਪੂਰਾ ਸਤਿਗੁਰੁ ਰਸਿ ਮਿਲੈ ਗੁਰੁ ਤਾਰੇ ਹਰਿ ਨਾਉ ॥	ਸਿਰੀ ੧, ਅਸ ੧੬, ੧*: ੨	-	੬੩
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥	ਆਸਾ ੧, ੩੮, ੨ : ੧	-	੩੬੦
ਪੂਰਾ ਸੁਖੁ ਪੂਰਾ ਸੰਤੋਖੁ ॥	ਗਉ ੫, ੧੧੪, ੨ : ੧	-	੧੮੮
ਪੂਰਾ ਸੇਵਕੁ ਸਬਦਿ ਸਿਞਾਪੈ ॥	ਮਾਰੂ ੩, ਸੋਲਾ ੨, ੧੩ : ੨	-	੧੦੪੫
ਪੂਰਾ ਗੁਰੁ ਅਖ੍ਹਓ ਜਾ ਕਾ ਮੰਤ੍ਰ ॥	ਗਉ ੫, ਸੁਖ ੧੮, ੪ : ੭	-	੨੮੭
ਪੂਰਾ ਗੁਰੁ ਪੂਰੀ ਬਣਤ ਬਣਾਈ ॥	ਆਸਾ ੫, ੨੪, ੪ : ੧	-	੩੭੭
ਪੂਰਾ ਗੁਰੁ ਪੂਰੀ ਮਤਿ ਜਾ ਕੀ ਪੂਰਨ ਪ੍ਰਭ ਕੇ ਕਾਮਾ ॥	ਸੋਰ ੫, ੯੦, ੪ : ੧	-	੬੩੦
ਪੂਰਾ ਗੁਰੁ ਭੇਟੇ ਸੋ ਝਗਰੁ ਚੁਕਾਵੈ ॥	ਗਉ ੧, ਅਸ ੧੩, ੬ : ੨	-	੨੨੬
ਪੂਰਾ ਜਨੁ ਕਾਰ ਕਮਾਵੈ ਕੋਈ ॥	ਗਉ ੩, ੩੩, ੧ : ੨	-	. ੧੬੧
ਪੂਰਾ ਤਪੁ ਪੂਰਨ ਰਾਜੁ ਜੋਗੁ ॥	ਗਉ ੫, ੧੧੪, ੨ : ੨	-	੧੮੮
ਪੂਰਾ ਥਾਟੁ ਬਣਾਇਆ ਪੂਰੈ ਵੇਖਹੁ ਏਕ ਸਮਾਨਾ ॥	ਬਿਲਾ ੩, ੪, ੧ : ੧	-	੭੯੭
ਪੂਰਾ ਥਾਟੁ ਬਣਾਇਆ ਰੰਗੁ ਗੁਰਮਤਿ ਮਾਣੁ ॥	ਸੂਹੀ ੩, ਵਾਰ, ੧੧ : ੪	-	੭੮੯
ਪੂਰਾ ਨਿਆਉ ਕਰੇ ਕਰਤਾਰੁ ॥	ਗਉ ੫, ੧੬੭, ੧*: ੧	-	੧੯੯
ਪੂਰਾ ਪੁਰਖੁ ਪਾਇਆ ਵਡਭਾਗੀ ਸਚਿ ਨਾਮਿ ਲਿਵ ਲਾਵੈ ॥	ਸੂਹੀ ੪, ਛੰਤ ੪, ੪ : ੪	-	੭੭੬
ਪੂਰਾ ਪ੍ਰਭੁ ਆਰਾਧਿਆ ਪੂਰਾ ਜਾ ਕਾ ਨਾਉ ॥	ਗਉ ੫, ਸੁਖ ੨੪, ੨੪ ਸ: ੧	-	੨੯੫
ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥	ਸੋਰ ੧, ਅਸ ੧, ੮ : ੪	-	੬੩੫
ਪੂਰਾ ਭਾਗੁ ਹੋਵੈ ਮੁਖਿ ਮਸਤਕਿ ਸਦਾ ਹਰਿ ਕੇ ਗੁਣ ਗਾਹਿ ॥	ਪ੍ਰਭਾ ੩, ੭, ੧*: ੨	-	੧੩੩੫
ਪੂਰਾ ਮਾਰਗੁ ਪੂਰਾ ਇਸਨਾਨੁ ॥	ਗਉ ੫, ੧੧੪, ੧ : ੧	-	੧੮੮
ਪੂਰਿ ਰਹਿਓ ਸਰਬਤ੍ਰ ਮਹਿ ਪ੍ਰਭ ਗੁਣੀ ਗਹੀਰ ॥	ਬਿਲਾ ੫, ੭੨, ੨ : ੧	-	੮੧੮
ਪੂਰਿ ਰਹਿਓ ਸਰਬਤ੍ਰ ਮੈ ਨਾਨਕ ਹਰਿ ਰੰਗਿ ਰਾਚੁ ॥	ਜੈਤ ੫, ਵਾਰ ੧ ਸ, ੫, ੨ : ੨	-	੭੦੬
ਪੂਰਿ ਰਹਿਓ ਸਰਬ ਮਹਿ ਠਾਕੁਰੁ ਨਾਨਕ ਸੋ ਪ੍ਰਭੁ ਨੇਰਾ ॥	ਸਾਰ ੫, ੧੨, ੪ : ੨	-	੧੨੦੬
ਪੂਰਿ ਰਹਿਓ ਠਾਕੁਰੁ ਸਭ ਥਾਈ ਨਿਕਟਿ ਬਸੈ ਸਭ ਨੇਰੈ ॥	ਸਾਰ ੫, ੮੭, ੧*: ੨	-	੧੨੨੧
ਪੂਰਿ ਰਹਿਓ ਪੂਰਨੁ ਸਭ ਠਾਇ ॥	ਗਉ ੫, ਸੁਖ ੧੬, ੪ : ੬	-	੨੮੪
ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥	ਮਾਲੀ ੫, ੮, ੧ : ੨	-	੯੮੮
ਪੂਰਿ ਰਹਿਆ ਸਰਬਤ੍ਰ ਮੈ ਸੋ ਪੁਰਖੁ ਬਿਧਾਤਾ ॥	ਕੇਦਾ ੫, ਛੰਤ ੧, ੧ : ੧	-	੧੧੨੨
ਪੂਰਿ ਰਹਿਆ ਸਰਬ ਥਾਈ ਗੁਰ ਗਿਆਨੁ ਨੇਤ੍ਰੀ ਅੰਜਨੋ ॥	ਧਨਾ ੫, ਛੰਤ ੧, ੨ : ੫	-	੬੯੧
ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ ॥	ਆਸਾ ੫, ੧੦੯, ੧ : ੧	-	੩੯੮
ਪੂਰਿ ਰਹਿਆ ਘਟ ਅੰਤਰਜਾਮੀ ॥	ਭੈਰ ੫, ਅਸ ੨, ੮ : ੨	-	੧੧੫੭
ਪੂਰਿ ਰਹਿਆ ਘਟਿ ਘਟਿ ਅਬਿਨਾਸੀ ਥਾਨ ਥਨੰਤਰਿ ਸਾਈ ॥	ਸੂਹੀ ੫, ਛੰਤ ੫, ੪ : ੫	-	੭੮੦
ਪੂਰਿ ਰਹਿਆ ਤਹ ਤ੍ਰਿਭਵਣ ਰਾਉ ॥	ਗਉ ਕਬ, ਬਾਅ, ੩੯ : ੪	-	੩੪੨
ਪੂਰਿ ਰਹੇ ਏਕੈ ਗੁਣਤਾਸੁ ॥	ਗਉ ੫, ੯੨, ੩ : ੪	-	੧੮੩
ਪੂਰਿ ਰਹੇ ਪ੍ਰਭ ਅੰਤਰਜਾਮੀ ॥	ਬਿਲਾ ੫, ੧੦੯, ੧ : ੨	-	੮੨੬
ਪੂਰੀ ਆਸਾ ਜੀ ਮਨਸਾ ਮੇਰੇ ਰਾਮ ॥	ਵਡ ੫, ਛੰਤ ੧, ੪ : ੧	-	• ੫੭੭

ਪੂਤੀ ਆਸਾ ਮਨੁ ਤ੍ਰਿਪਤਾਇਆ ॥	ਆਸਾ ੫, ੧੧, ੪ : ੪	-	੩੭੩
ਪੂਰੀ ਸੋਭਾ ਪੂਰਾ ਲੋਕੀਕ ॥	ਗਉ ੫, ੧੧੪, ੩ : ੨	-	੧੮੮
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥	ਰਾਮ ਬਸ, ਵਾਰ, ੭ : ੨	-	੯੬੮
ਪੂਰੀ ਭਈ ਸਿਮਰਿ ਸਿਮਰਿ ਬਿਧਾਤਾ ॥	ਬਿਲਾ ੫, ੧੭, ੩ : ੨	-	੮੦੬
ਪੂਰੀ ਰਹੀ ਜਾ ਪੂਰੈ ਰਾਖੀ ॥	ਗਉ ੫, ੧੧੪, ੧*: ੧	-	੧੮੮
ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥	ਗਉ ੩, ੨੮, ੪ : ੨	-	੧੬੦
ਪੂਰੇ ਸਤਿਗੁਰ ਦਿਤੀ ਵਡਿਆਈ ॥	ਆਸਾ ੩, ੫੦, ੨ : ੩	-	੩੬੪
ਪੂਰੇ ਸਤਿਗੁਰ ਮਿਲਿ ਨਿਸਤਾਰੇ ॥	ਗਉ ੫, ੧੩੮. ੧ : ੨	-	੧੯੩
ਪੂਰੇ ਕਾ ਕੀਆ ਸਭ ਕਿਛੁ ਪੂਰਾ ਘਟਿ ਵਧਿ ਕਿਛੁ ਨਾਹੀ ॥	ਸਲੋ ੧, ੩੩ : ੧	-	੧੪੧੨
ਪੂਰੇ ਗੁਰ ਊਪਰਿ ਕੁਰਬਾਣ ॥	ਰਾਮ ੫, ੫੩, ੨ : ੪	-	੮੯੯
ਪੂਰੇ ਗੁਰ ਕਾ ਸੁਨਿ ਉਪਦੇਸੁ ॥	ਗਉ ੫, ਸੁਖ ੨੪, ੧ : ੧	-	੨੯੫
ਪੂਰੇ ਗੁਰ ਕਾ ਹੁਕਮੁ ਨ ਮੰਨੈ ਓਹੁ ਮਨਮੁਖੁ ਅਗਿਆਨੁ ਮੁਠਾ ਬਿਖੁ ਮਾਇਆ ॥	ਗਉ ੪, ਵਾਰ ੮ ਸ, ੪, ੨ : ੧	-	੩੦੩
ਪੂਰੇ ਗੁਰ ਕਾ ਨਿਰਮਲ ਮੰਤੁ ॥	ਗਉ ੫, ੧੫੭, ੩ : ੨	-	੧੯੭
ਪੂਰੇ ਗੁਰ ਕਾ ਪੂਰਨ ਮੰਤ ॥	ਗੋਂਡ ੫, ੧੬, ੩ : ੪	-	੮੬੭
ਪੂਰੇ ਗੁਰ ਕੀ ਸਾਚੀ ਬਾਣੀ ॥	ਧਨਾ ੩, ੧, ੨ : ੩	-	੬੬੩
ਪੂਰੇ ਗੁਰ ਕੀ ਸੁਮਤਿ ਪਰਾਣੀ ॥	ਗਉ ੫, ੯੬, ੧ : ੪	-	੧੮੪
ਪੂਰੇ ਗੁਰ ਕੀ ਸੇਵ ਨ ਕੀਨੀ ਹਰਿ ਕਾ ਨਾਮੁ ਨ ਭਾਇਆ ॥	ਭੈਰ ੩, ੧੩, ੧*: ੨	-	੧੧੩੦
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥	ਸਿਰੀ ੩, ੪੮, ੧*: ੨	-	੩੨
ਪੂਰੇ ਗੁਰ ਕੀ ਸੇਵ ਨ ਕੀਨੀ ਬਿਰਥਾ ਜਨਮੁ ਗਵਾਇਆ ॥	ਸਿਰੀ ੩, ਅਸ ੧੮, ੧*: ੨	-	੬੪
ਪੂਰੇ ਗੁਰ ਕੀ ਸੇਵਾ ਕੀਨੀ ਅਚਿੰਤੁ ਹਰਿ ਮੰਨਿ ਵਸਾਇਆ ॥	ਸੋਰ ੩, ੩, ੩ : ੨	-	੬੦੦
ਪੂਰੇ ਗੁਰ ਕੀ ਕਾਰ ਕਰਮਿ ਕਮਾਈਐ ॥	ਮਾਝ ੧, ਵਾਰ, ੧੪ : ੧	-	੧੪੪
ਪੂਰੇ ਗੁਰ ਕੀ ਦੇਖੁ ਵਡਾਈ ॥	ਸੋਰ ੫, ੨੧, ੧*: ੧	-	੬੧੪
ਪੂਰੇ ਗੁਰ ਕੀ ਪਾਏ ਸੇਵ ॥	ਭੈਰ ੫, ੪੪, ੧ : ੪	-	੧੧੪੮
ਪੂਰੇ ਗੁਰ ਕੀ ਪੂਰੀ ਸੇਵ ॥	ਬਿਲਾ ੫, ੧੦੫, ੧*: ੧	-	੮੨੫
ਪੂਰੇ ਗੁਰ ਕੀ ਪੂਰੀ ਦੀਖਿਆ ॥	ਗਉ ੫, ਸੁਖ ੨੨, ੬ : ੩	-	੨੯੩
ਪੂਰੇ ਗੁਰ ਕੀ ਪੂਰੀ ਬਾਣੀ ॥	ਮਾਰੂ ੫, ਸੋਲਾ ੩, ੧੫ : ੧	-	੧੦੭੪
ਪੂਰੇ ਗੁਰ ਕੈ ਸਹਜਿ ਸੁਭਾਇ ॥	ਧਨਾ ੩, ੧, ੨ : ੨	-	੬੬੩
ਪੂਰੇ ਗੁਰ ਕੈ ਸਬਦਿ ਅਧਾਰਾ ॥	ਮਾਝ ੩, ਅਸ ੧੧, ੮ : ੨	-	੧੧੬
ਪੂਰੇ ਗੁਰ ਕੈ ਸਬਦਿ ਸਮਾਹਿ ॥	ਆਸਾ ੩, ੪੧, ੧*: ੨	-	੩੬੧
ਪੂਰੇ ਗੁਰ ਕੈ ਸਬਦਿ ਸਿਞਾਪੈ ॥	ਮਾਝ ੫, ਅਸ ੩੫, ੪ : ੨	-	੧੩੦
ਪੂਰੇ ਗੁਰ ਕੈ ਸਬਦਿ ਧਿਆਈਐ ਸਬਦੁ ਸੇਵਿ ਸੁਖੁ ਪਾਵਣਿਆ ॥	ਮਾਝ ੪, ਅਸ ੩੪, ੫ : ੩	-	੧੩੦
ਪੂਰੇ ਗੁਰ ਕੈ ਸਬਦਿ ਪਛਾਤਾ ॥	ਮਾਝ ੩, ਅਸ ੩੦, ੮ : ੨	-	੧੨੭
ਪੂਰੇ ਗੁਰ ਕੈ ਸਬਦਿ ਪਛਾਤਾ ॥	ਮਾਰੂ ੩, ਸੋਲਾ ੧੭, ੧ : ੨	-	੧੦੬੦
ਪੂਰੇ ਗੁਰ ਕੈ ਸਬਦਿ ਪਛਾਤਾ ॥	ਮਾਰੂ ੩, ਸੋਲਾ ੨੧, ੧੬ : ੨	-	੧੦੬੫
ਪੂਰੇ ਗੁਰ ਕੈ ਸਬਦਿ ਪਛਾਨਾ ॥	ਗਉ ੧, ੧੧, ੧*: ੨	-	੧੫੪
ਪੂਰੇ ਗੁਰ ਕੈ ਸਬਦਿ ਮਿਲਾਏ ॥	ਮਾਝ ੩, ਅਸ ੩, ੮ : ੨	-	੧੧੧
ਪੂਰੇ ਗੁਰ ਤੇ ਉਪਜੀ ਸਾਚਿ ਸਮਾਣੀ ॥	ਸੂਹੀ ੩, ਅਸ ੨, ੧*: ੨	-	੭੫੪
ਪੂਰੇ ਗੁਰ ਤੇ ਆਪੁ ਪਛਾਤਾ ਸਬਦਿ ਸਚੈ ਵੀਚਾਰਾ ॥	ਸੋਰ ੩, ੭, ੨ : ੧	-	੬੦੨
ਪੂਰੇ ਗੁਰ ਤੇ ਸਤਸੰਗਤਿ ਊਪਜੈ ਸਹਜੇ ਸਚਿ ਸੁਭਾਇ ॥	ਆਸਾ ੩, ਅਸ ੩੧, ੫ : ੨	-	੪੨੭
ਪੂਰੇ ਗੁਰ ਤੇ ਸਬਦਿ ਬੁਝਾਈ ॥	ਬਿਲਾ ੩, ੬, ੨ : ੨	-	੭੯੮
ਪੂਰੇ ਗੁਰ ਤੇ ਸਾਚਿ ਸਮਾਇ ॥	ਆਸਾ ੩, ੫੦, ੧ : ੪	-	੩੬੪
ਪੂਰੇ ਗੁਰ ਤੇ ਸਾਚੁ ਕਮਾਵੈ ਗਤਿ ਮਿਤਿ ਸਬਦੇ ਪਾਈ ॥	ਰਾਮ ੧, ਸਿਗੋ, ੨੨ : ੬	-	੯੪੦
ਪੂਰੇ ਗੁਰ ਤੇ ਸੋਝੀ ਹੋਈ ॥	ਮਾਰੂ ੧, ਸੋਲਾ ੧੫, ੧੬ : ੨	-	੧੦੩੬
ਪੂਰੇ ਗੁਰ ਤੇ ਸੋਝੀ ਹੋਈ ॥	ਮਾਰੂ ੩, ਸੋਲਾ ੧੪, ੧ : ੨	-	੧੦੫੭
ਪੂਰੇ ਗੁਰ ਤੇ ਸੋਝੀ ਪਾਇ ॥	ਗਉ ੩, ੩੨, ੧ : ੪	-	੧੬੧
ਪੂਰੇ ਗੁਰ ਤੇ ਸੋਝੀ ਪਾਏ ॥	ਗਉ ੩, ਅਸ ੬, ੭ : ੩	-	੨੩੨

ਪੂਰੇ ਗੁਰ ਤੇ ਸੋਝੀ ਪਾਏ ॥	ਆਸਾ ੩, ੪੯, ੨ : ੨	-	੩੬੪
ਪੂਰੇ ਗੁਰ ਤੇ ਜਾਣੈ ਜਾਣੁ ॥	ਬਸੰ ੧, ਅਸ ੩, ੩ : ੪	-	੧੧੮੮
ਪੂਰੇ ਗੁਰ ਤੇ ਨਦਰੀ ਆਈ ॥	ਮਾਰੂ ੩, ਸੋਲਾ ੧੮, ੩ : ੨	-	੧੦੬੧
ਪੂਰੇ ਗੁਰ ਤੇ ਨਾਮੁ ਧਿਆਈ ॥	ਬਿਲਾ ੩, ੬, ੪ : ੨	-	੭੯੮
ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥	ਮਾਝ ੩, ਅਸ ੧੨, ੭ : ੨	-	੧੧੬
ਪੂਰੇ ਗੁਰ ਤੇ ਨਾਮੁ ਪਲੈ ਪਾਈ ॥	ਬਸੰ ੩, ੧੦, ੩ : ੪	-	੧੧੭੫
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥	ਵਡ ੩, ੮, ੧ : ੧	-	੫੬੦
ਪੂਰੇ ਗੁਰ ਤੇ ਨਾਮੁ ਪਾਇਆ ਜਾਇ ॥	ਰਾਮ ੧, ਸਿਗੋ, ੩੪ : ੧	-	੯੪੧
ਪੂਰੇ ਗੁਰ ਤੇ ਪਾਈਐ ਪਰਗਟੁ ਸਭਨੀ ਲੋਇ ॥	ਸਿਰੀ ੫, ੭੮, ੧ : ੨	-	੪੪
ਪੂਰੇ ਗੁਰ ਤੇ ਪਾਈਐ ਮਨਮੁਖਿ ਪਲੈ ਨ ਪਾਇ ॥	ਗੂਜ ੩, ਵਾਰ ੭ ਸ, ੩, ੨ : ੪	-	੫੧੧
ਪੂਰੇ ਗੁਰ ਤੇ ਪ੍ਰਾਪਤਿ ਹੋਇ ॥	ਭੈਰ ੩, ੯, ੨ : ੨	-	੧੧੨੯
ਪੂਰੇ ਗੁਰ ਤੇ ਬੂਝੈ ਜਨੁ ਕੋਇ ॥	ਗਉ ੩, ੩੦, ੧*: ੨	-	੧੬੦
ਪੂਰੇ ਗੁਰ ਤੇ ਭਾਣਾ ਜਾਪੈ ਅਨਦਿਨੁ ਸਹਜਿ ਸਮਾਈ ॥	ਪ੍ਰਭਾ ੩, ੨, ੨ : ੨	-	੧੩੩੩
ਪੂਰੇ ਗੁਰ ਤੇ ਮਹਲੁ ਪਾਇਆ ਪਤਿ ਪਰਗਟੁ ਲੋਈ ॥	ਸਾਰ ੪, ਵਾਰ, ੨੮ : ੪	-	੧੨੪੮
ਪੂਰੇ ਗੁਰ ਤੇ ਵਡਿਆਈ ਪਾਈ ॥	ਬਿਲਾ ੩, ੬, ੧ : ੧	-	੭੯੮
ਪੂਰੇ ਤਾਲ ਜਾਣੈ ਸਾਲਾਹ ॥	ਆਸਾ ੧, ੬, ੧*: ੧	-	੩੫੦
ਪੂਰੇ ਤਾਲ ਨਿਹਾਲੇ ਸਾਸ ॥	ਭੈਰ ਨਾਮ, ੮, ੩ : ੩	-	੧੧੬੫
ਪੂਰੇ ਤਾਲ ਵਿਚਹੁ ਆਪੁ ਗਵਾਇ ॥	ਆਸਾ ੩, ੫੧, ੨ : ੨	-	੩੬੪
ਪੂਰੇ ਤੇ ਪਰਧਾਨ ਨਿਵਾਵਹਿ ਪ੍ਰਭ ਮਥਾ ॥	ਜੈਤ ੫, ਵਾਰ, ੧੪ : ੨	-	੭੦੯
ਪੂਰੇ ਪੂਰੀ ਮਤਿ ਹੈ ਸਚੀ ਵਡਿਆਈ ॥	ਮਾਰੂ ੧, ਅਸ ੬, ੫ : ੨	-	੧੦੧੨
ਪੂਰੈ ਸਤਗੁਰਿ ਹਰਿ ਨਾਮੁ ਧਿਆਇਆ ॥	ਵਡ ੩, ੫, ੧*: ੨	-	੫੫੯
ਪੂਰੈ ਸਤਿਗੁਰਿ ਆਪਿ ਦਿਖਾਇਆ ਸਚਿ ਨਾਮਿ ਨਿਸਤਾਰਾ ॥	ਸੂਹੀ ੩, ਅਸ ੨, ੭ : ੩	-	੭੫੪
ਪੂਰੈ ਸਤਿਗੁਰਿ ਸਬਦੁ ਸੁਣਾਇਆ ॥	ਮਾਝ ੩, ਅਸ ੩੨, ੭ : ੨	-	੧੨੯
ਪੂਰੈ ਸਤਿਗੁਰਿ ਸਬਦੁ ਸੁਣਾਇਆ ॥	ਗਉ ੩, ਅਸ ੪, ੮ : ੧	-	੨੩੧
ਪੂਰੈ ਸਤਿਗੁਰਿ ਸੋਝੀ ਪਾਈ ॥	ਮਾਰੂ ੩, ਸੋਲਾ ੧੦, ੧੧ : ੧	-	੧੦੫੪
ਪੂਰੈ ਸਤਿਗੁਰਿ ਕਿਰਪਾ ਕੀਨੀ ਵਿਚਹੁ ਆਪੁ ਗਵਾਇਆ ॥	ਭੈਰ ੩, ੧੧, ੪ : ੨	-	੧੧੩੦
ਪੂਰੈ ਸਤਿਗੁਰਿ ਦੀਆ ਦਿਖਾਇ ॥	ਧਨਾ ੩, ੧, ੧ : ੨	-	੬੬੩
ਪੂਰੈ ਸਤਿਗੁਰਿ ਦੀਆ ਬਿਸਾਸ ॥	ਰਾਮ ੫, ੧੮, ੪ : ੩	-	੮੮੮
ਪੂਰੈ ਸਤਿਗੁਰਿ ਦੀਆ ਬੁਝਾਇ ॥	ਬਸੰ ੩, ੮, ੧ : ੪	-	੧੧੭੪
ਪੂਰੈ ਸਤਿਗੁਰਿ ਬੂਝ ਬੁਝਾਈ ॥	ਮਾਰੂ ੩, ਸੋਲਾ ੮, ੧੪ : ੧	-	੧੦੫੨
ਪੂਰੈ ਸਤਿਗੁਰਿ ਬੂਝਿ ਬੁਝਾਇਆ ॥	ਮਾਰੂ ੩, ਸੋਲਾ ੧੨, ੩ : ੧	-	੧੦੫੫
ਪੂਰੈ ਸਤਿਗੁਰਿ ਰਾਖਿ ਲੀਏ ਆਪਣੈ ਪੰਨੈ ਪਾਇ ॥	ਸੋਰ ੪, ਵਾਰ ੨ ਸ, ੩, ੧ : ੨	-	੬੪੩
ਪੂਰੈ ਸਬਦਿ ਸਭ ਸੋਝੀ ਹੋਈ ਹਰਿ ਨਾਮੈ ਰਹੈ ਸਮਾਇ ॥	ਸਿਰੀ ੩, ਅਸ ੨੪, ੧ : ੨	-	੬੯
ਪੂਰੈ ਸਬਦਿ ਸਲਾਹੀਐ ਜਿਸ ਦਾ ਅੰਤੁ ਨ ਪਾਰਾਵਾਰੁ ॥	ਸਿਰੀ ੩, ਅਸ ੨੩, ੯ : ੩	-	੬੮
ਪੂਰੈ ਸਬਦਿ ਪ੍ਰਭੁ ਮਿਲਿਆ ਆਈ ॥	ਗੂਜ ੩, ਵਾਰ ੧੪ ਸ, ੩, ੨ : ੨	-	੫੧੪
ਪੂਰੈ ਸਬਦਿ ਭਗਤਿ ਸੁਹਾਈ ॥	ਮਾਰੂ ੩, ਸੋਲਾ ੨੪, ੨ : ੧	-	੧੦੬੮
ਪੂਰੈ ਸਬਦਿ ਮੰਨਿ ਵਸਾਏ ॥	ਆਸਾ ੩, ੫੦, ੫ : ੩	-	੩੬੪
ਪੂਰੈ ਕਰਮਿ ਗੁਰ ਕਾ ਜਪੁ ਜਪਨਾ ॥	ਮਾਰੂ ੫, ਸੋਲਾ ੮, ੯ : ੨	-	੧੦੭੯
ਪੂਰੈ ਕਰਮਿ ਧਿਆਇ ਪੂਰਾ ਸਬਦੁ ਮੰਨਿ ਵਸਾਇਆ ॥	ਮਲਾ ੧, ਵਾਰ, ੧੮ : ੨	-	੧੨੮੬
ਪੂਰੈ ਗਿਆਨਿ ਧਿਆਨਿ ਮੈਲੁ ਚੁਕਾਇਆ ॥	ਮਲਾ ੧, ਵਾਰ, ੧੮ : ੩	-	੧੨੮੬
ਪੂਰੈ ਗੁਰ ਤੇ ਇਹ ਮਤਿ ਪਾਏ ॥	ਗਉ ੧, ਅਸ ੪, ੭ : ੪	-	੨੨੨
ਪੂਰੈ ਗੁਰਿ ਸਭ ਸੋਝੀ ਪਾਈ ॥	ਗਉ ੩, ਅਸ ੩, ੧ : ੨	-	੨੩੦
ਪੂਰੈ ਗੁਰਿ ਸਭ ਸੋਝੀ ਪਾਈ ॥	ਮਾਰੂ ੩, ਸੋਲਾ ੮, ੧੨ : ੨	-	੧੦੫੨
ਪੂਰੈ ਗੁਰਿ ਸਭੁ ਸਚੁ ਦਿਖਾਇਆ ਸਚੈ ਨਾਮਿ ਨਿਵਾਸੀ ਹੇ ॥	ਮਾਰੂ ੩, ਸੋਲਾ ੫, ੭ : ੩	-	੧੦੪੮
ਪੂਰੈ ਗੁਰਿ ਸਮਝਾਇਆ ਮਤਿ ਊਤਮ ਹੋਈ ॥	ਆਸਾ ੩, ਅਸ ੨੬, ੬ : ੧	-	੪੨੪
ਪੂਰੈ ਗੁਰਿ ਹਉਮੈ ਭਰਮੁ ਚੁਕਾਇਆ ॥	ਮਾਝ ੩, ਅਸ ੨੯, ੩ : ੨	-	੧੨੬
ਪੂਰੈ ਗੁਰਿ ਹਦੂਰਿ ਦਿਖਾਇਆ ॥	ਮਾਝ ੩, ਅਸ ੨੯, ੭ : ੨	-	੧੨੭

ਪੇਈਅੜੈ ਧਨ ਭਰਮਿ ਭੁਲਾਣੀ ॥	ਮਾਝ ੩, ਅਸ ੩੩, ੪ : ੧	-	੧੨੯
ਪੇਈਅੜੈ ਪਿਰੁ ਸੰਮਲਾ ਸਾਹੁਰੜੈ ਘਰਿ ਵਾਸੁ ॥	ਮਾਰੂ ੧, ਅਸ ੯, ੩ : ੧	-	੧੦੧੪
ਪੇਈਅੜੈ ਪਿਰੁ ਚੇਤੇ ਨਾਹੀ ॥	ਮਾਝ ੩, ਅਸ ੨੯, ੬ : ੧	-	੧੨੭
ਪੇਈਅੜੈ ਪਿਰੁ ਜਾਤੋ ਨਾਹੀ ॥	ਮਾਝ ੧, ਅਸ ੧, ੬ : ੧	-	੧੦੯
ਪੇਈਅੜੈ ਪਿਰੁ ਮੰਨਿ ਵਸਾਇਆ ॥	ਮਾਝ ੩, ਅਸ ੨੯, ੭ : ੧	-	੧੨੭
ਪੇਈਐ ਸਾਹੁਰੈ ਬਹੁ ਸੋਭਾ ਪਾਏ ਤਿਸੁ ਪੂਜ ਕਰੇ ਸਭੁ ਸੈਸਾਰੁ ॥	ਸੂਹੀ ੩, ਵਾਰ ੪ ਸ, ੩, ੧ : ੫	-	੭੮੬
ਪੇਖਤ ਸਗਲ ਧਿਆਨੋ ॥	ਮਾਰੂ ੫, ੨੩, ੨ : ੩	-	੧੦੦੬
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥	ਸੋਰ ੫, ੧੩, ੨ : ੨	-	੬੧੨
ਪੇਖਤ ਸੁਨਤ ਸਭਨ ਕੈ ਸੰਗੇ ਥੋਰੈ ਕਾਜ ਬੁਰੋ ਕਹ ਫੇਰੋ ॥	ਕਾਨ ੫, ੨੫, ੧*: ੨	-	੧੩੦੨
ਪੇਖਤ ਹੀ ਪੁੰਨੀਤ ਹੋਇ ਭੇਟਤ ਜਪੀਐ ਨਾਉ ॥	ਸਲੋ ਕਬ, ੧੩੦ : ੨	-	੧੩੭੧
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥	ਸੂਹੀ ੫, ੨੦, ੧ : ੧	-	੭੪੧
ਪੇਖਤ ਪੇਖਤ ਊਠਿ ਸਿਧਾਰਾ ॥	ਸੂਹੀ ੫, ੧੬, ੨ : ੨	-	੭੪੦
ਪੇਖਤ ਮਾਇਆ ਰੰਗ ਬਿਹਾਇ ॥	ਭੈਰ ੫, ੨੮, ੨ : ੧	-	੧੧੪੩
ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥	ਬਿਲਾ ੫, ੫੦, ੩ : ੧	-	੮੧੩
ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥	ਜੈਤ ੫, ਵਾਰ ੧੦ ਸ, ੫, ੨ : ੧	-	੭੦੮
ਪੇਖਨ ਸੁਨਨ ਸੁਨਾਵਨੋ ਮਨ ਮਹਿ ਦ੍ਰਿੜੀਐ ਸਾਚੁ ॥	ਜੈਤ ੫, ਵਾਰ ੧ ਸ, ੫, ੨ : ੧	-	੭੦੬
ਪੇਖਨ ਕਉ ਨੇਤ੍ਰ ਸੁਨਨ ਕਉ ਕਰਨਾ ॥	ਰਾਮ ੫, ਅਸ ੨, ੫ : ੧	-	੯੧੩
ਪੇਖਿਓ ਪ੍ਰਭ ਜੀਉ ਅਪੁਨੈ ਸੰਗੇ ਚੂਕੈ ਭੀਤਿ ਭ੍ਰਮਾਰੀ ॥	ਸੋਰ ੫, ੨੮, ੩ : ੧	-	੬੧੬
ਪੇਖਿਓ ਮੋਹਨੁ ਸਭ ਕੈ ਸੰਗੇ ਊਨ ਨ ਕਾਹੂ ਸਗਲ ਭਰੀ ॥	ਬਿਲਾ ੫, ੯੩, ੨ : ੧	-	੮੨੩
ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥	ਟੋਡੀ ੫, ੨੦, ੨ : ੧	-	੭੧੬
ਪੇਖਿ ਆਇਓ ਸਰਬ ਥਾਨ ਦੇਸ ਪ੍ਰਿਅ ਰੋਮ ਨ ਸਮਸਰਿ ਲਾਗੈ ॥	ਸਾਰ ੫, ੨੮, ੧*: ੨	-	੧੨੦੯
ਪੇਖਿ ਦਇਆਲ ਅਨਦ ਸੁਖ ਪੂਰਨ ਹਰਿ ਰਸਿ ਰਪਿਓ ਖੁਮਾਰੋ ॥	ਸਾਰ ੫, ੧੧੦, ੧*: ੨	-	੧੨੨੫
ਪੇਖਿ ਦਰਸਨੁ ਇਹੁ ਸੁਖੁ ਲਹੀਐ ਜੀਉ ॥	ਗਉ ੫, ੧੬੭*, ੨ : ੪	-	੨੧੭
ਪੇਖਿ ਦਰਸਨੁ ਨਾਨਕ ਬਿਗਸੇ ਆਪਿ ਲਏ ਮਿਲਾਏ ॥	ਸੂਹੀ ੫, ਛੰਤ ੮, ੪ : ੬	-	੭੮੩
ਪੇਖਿ ਦਰਸਨੁ ਨਾਨਕੁ ਜੀਵਿਆ ਮਨ ਅੰਦਰਿ ਧਰਣੇ ॥	ਗਉ ੫, ਵਾਰ, ੯ : ੫	-	੩੨੦
ਪੇਖਿ ਨਿਕਟਿ ਕਰਿ ਸੇਵਾ ਸਤਿਗੁਰ ਹਰਿ ਕੀਰਤਨਿ ਹੀ ਤ੍ਰਿਪਤਾਵੈ ॥	ਸੋਰ ੫, ੧੬, ੧*: ੨	-	੬੧੩
ਪੇਖਿ ਪੇਖਿ ਸੁਆਮੀ ਕੀ ਸੋਭਾ ਆਨਦੁ ਸਦਾ ਉਲਾਸੁ ॥	ਧਨਾ ੫, ੨੬, ੧*: ੨	-	੬੭੭
ਪੇਖਿ ਪੇਖਿ ਜੀਵਾ ਦਰਸੁ ਤੁਮ੍ਾਰਾ ॥	ਸੂਹੀ ੫, ੩੧, ੧*: ੧	-	੭੪੩
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥	ਸੋਰ ੫, ੬੩, ੩ : ੨	-	੬੨੫
ਪੇਖਿ ਪੇਖਿ ਨਾਨਕ ਬਿਗਸਾਨੋ ਨਾਨਕ ਨਾਹੀ ਸੁਮਾਰ ॥	ਸੋਰ ੫, ੩੮, ੨ : ੨	-	੬੧੮
ਪੇਖਿ ਪੇਖਿ ਨਾਨਕ ਬਿਗਸਾਨੋ ਪੁਨਹ ਪੁਨਹ ਬਲਿਹਾਰਿਓ ॥	ਨਟ ੫, ੪, ੨ : ੨	-	੯੭੯
ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥	ਕਾਨ ੫, ੧੫, ੧*: ੧	-	੧੩੦੦
ਪੇਖਿ ਪੇਖਿ ਮਨ ਮਹਿ ਹੈਰਾਨੈ ॥	ਪ੍ਰਭਾ ੫, ੨, ੨ : ੪	-	੧੩੩੭
ਪੇਖਿ ਪੇਖਿ ਰੇ ਕਸੁੰਭ ਕੀ ਲੀਲਾ ਰਾਚਿ ਮਾਚਿ ਤਿਨਹੂੰ ਲਉ ਹਸੂਆ ॥	ਗਉ ੫, ੧੨੭*, ੨ : ੧	-	੨੦੬
ਪੇਖਿ ਪੇਖਿ ਲੀਲਾ ਮਨਿ ਆਨੰਦਾ ॥	ਸੂਹੀ ੫, ੧੭, ੩ : ੧	-	੭੪੦
ਪੇਖੁ ਹਰਿਚੰਦਉਰੜੀ ਅਸਥਿਰੁ ਕਿਛੁ ਨਾਹੀ ॥	ਆਸਾ ੫, ਛੰਤ ੧੩, ੪ : ੧	-	੪੬੧
ਪੇਖੁ ਨਾਨਕ ਪਸਰੇ ਪਾਰਬ੍ਰਹਮ ॥	ਗਉ ੫, ੧੫੦, ੪ : ੨	-	੧੯੬
ਪੇਖੇ ਬਿੰਜਨ ਪਰੋਸਨਹਾਰੈ ॥	ਕਾਨ ੫, ੫, ੨ : ੧	-	੧੨੯੯
ਪੇਖੈ ਸਗਲ ਸ੍ਰਿਸਟਿ ਸਾਜਨਾ ॥	ਗਉ ੫, ਸੁਖ ੩, ੬ : ੮	-	੨੬੬
ਪੇਖੈ ਖੁਸੀ ਭੋਗ ਨਹੀ ਹਾਰਾ ॥	ਸੂਹੀ ੫, ੪੫, ੧ : ੨	-	੭੪੬
ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥	ਰਾਮ ੫, ੭, ੧*: ੨	-	੮੮੪
ਪੇਖੈ ਬੋਲੈ ਸੁਣੈ ਸਭੁ ਆਪਿ ॥	ਗਉ ੫, ੯੨, ੩ : ੧	-	੧੮੩
ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥	ਮਾਰੂ ਕਬ, ੧, ੧*: ੨	-	੧੧੦੫
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥	ਆਸਾ ੧, ੩੪, ੩ : ੨	-	੩੫੯
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥	ਗਉ ੪, ਵਾਰ, ੧੨ : ੧੦	-	੩੦੬
ਪੇਡੁ ਮੁੰਢਾਹੂ ਕਟਿਆ ਤਿਸੁ ਡਾਲ ਸੁਕੰਦੇ ॥	ਗਉ ੪, ਵਾਰ, ੫, ੩੧ : ੧੦	-	੩੧੭
ਪੇਵਕੜੈ ਹਰਿ ਜਪਿ ਸੁਹੇਲੀ ਵਿਚਿ ਸਾਹੁਰੜੈ ਖਰੀ ਸੋਹੰਦੀ ॥	ਸਿਰੀ ੪, ਛੰਤ ੧, ੩ : ੨	-	੭੮

ਪੇਵਕੜੈ ਗੁਣ ਸੰਮਲੈ ਸਾਹੁਰੈ ਵਾਸੁ ਪਾਇਆ ॥	ਗਉ ੩, ੩੭, ੧ : ੩	੧੬੨
ਪੇਵਕੜੈ ਦਿਨ ਚਾਰਿ ਹੈ ਸਾਹੁਰੜੈ ਜਾਣਾ ॥	ਗਉ ਕਬ, ਅਸ ੫੦, ੧ : ੧	੩੩੩
ਪੇਵਕੜੈ ਧਨ ਖਰੀ ਇਆਣੀ ॥	ਆਸਾ ੧, ੨੭, ੧ : ੧	੩੫੭
ਪੈਸੀਲੇ ਗਗਨ ਮਝਾਰੰ ॥	ਰਾਮ ਕਬ, ੧੦, ੨ : ੨	੯੭੨
ਪੈ ਕੋਇ ਨ ਕਿਸੈ ਰਵਾਣਦਾ ॥	ਸਿਰੀ ੫, ਅਸ ੨੯, ੧੩ : ੨	੭੪
ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ ॥	ਰਾਮ ਸੁੰਦ, ਸਦ, ੨ : ੩	੯੨੩
ਪੈਡੇ ਬਿਨੁ ਬਾਟ ਘਨੇਰੀ ॥	ਬਸੰ ਕਬ, ੩, ੩ : ੨	੧੧੯੪
ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥	ਸਲੋ ੧, ੧੧ : ੨	੧੪੧੧
ਪੈਨਣਾ ਰਖੁ ਪਤਿ ਪਰਮੇਸੁਰ ਫਿਰਿ ਨਾਗੇ ਨਹੀ ਥੀਵਨਾ ॥	ਮਾਰੂ ੫, ਅਸ ੬, ੩ : ੧	੧੦੧੯
ਪੈਨਣੁ ਸਿਫਤਿ ਸਨਾਇ ਹੈ ਸਦਾ ਸਦਾ ਓਹੁ ਊਜਲਾ ਮੈਲਾ ਕਦੇ ਨ ਹੋਇ ॥	ਮਾਰੂ ੩, ਵਾਰ ੧੭ ਸ, ੩, ੨ : ੪	੧੦੯੨
ਪੈਨਣੁ ਗੁਣ ਚੰਗਿਆਈਆ ਭਾਈ ਆਪਣੀ ਪਤਿ ਕੇ ਸਾਦ ਆਪੇ ਖਾਇ ॥	ਸਲੋ ੩, ੫੧ : ੬	੧੪੧੯
ਪੈਨ੍ਣੁ ਖਾਣਾ ਚੀਤਿ ਨ ਪਾਈ ॥	ਪ੍ਰਭਾ ੧, ੧੪, ੧ : ੩	੧੩੩੧
ਪੈ ਪਾਇ ਮਨਾਈ ਸੋਇ ਜੀਉ ॥	ਸਿਰੀ ੫, ਅਸ ੨੯, ੧*: ੧	੭੩
ਪੈਰ ਹਲਾਇਨਿ ਫੇਰਨਿ੍ ਸਿਰ ॥	ਆਸਾ ੧, ਵਾਰ ੫ ਸ, ੧, ੨ : ੨	੪੬੫
ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥	ਸਿਰੀ ੫, ਅਸ ੨੯, ੧੦ : ੩	੭੩
ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥	ਮਾਝ ੧, ਵਾਰ ੩ ਸ, ੨, ੧ : ੨	੧੩੯
ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈ ਖਾਇ ॥	ਮਾਝ ੧, ਵਾਰ ੨ ਸ, ੧, ੧ : ੩	੧੩੮
ਪੈਰੀ ਥਕਾਂ ਸਿਰਿ ਜੁਲਾਂ ਜੇ ਮੂੰ ਪਿਰੀ ਮਿਲੰਨਿ੍ ॥	ਸਲੋ ਫਰ, ੧੧੯ : ੨	੧੩੮੪
ਪੈਰੀ ਪੈ ਪੈ ਬਹੁਤੁ ਮਨਾਈ ਦੀਨ ਦਇਆਲ ਗੋਪਾਲਾ ਜੀਉ ॥	ਮਾਝ ੫, ੧੫, ੩ : ੩	੯੯
ਪੈਰੀ ਪੈ ਪੈ ਬਹੁਤੁ ਮਨਾਏ ॥	ਸਾਰ ੪, ਵਾਰ ੯ ਸ, ੧, ੧ : ੪	੧੨੪੧
ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥	ਮਾਰੂ ੫, ਵਾਰ, ੨੦ : ੨	੧੧੦੧
ਪੈਰੀ ਵਾਜਾ ਸਦਾ ਨਿਹਾਲ ॥	ਆਸਾ ੧, ੬, ੨ : ੨	੩੫੦
ਪੋਹਤ ਨਾਹੀ ਪੰਚ ਬਟਵਾਰੇ ॥	ਸੂਹੀ ੫, ਅਸ ੨, ੫ : ੨	੭੬੦
ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥	ਮਲਾ ੧, ਵਾਰ, ੧੪ : ੩	੧੨੮੪
ਪੋਖਰਿ ਪੋਖਰਿ ਢੂਢਤੇ ਭਲੋ ਨ ਕਹਿਹੈ ਕੋਇ ॥	ਸਲੋ ਕਬ, ੫੦ : ੨	੧੩੬੭
ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ ॥	ਗਉ ੧, ਅਸ ੧੮, ੭ : ੨	੨੨੯
ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ ॥	ਮਾਝ ੫, ਬਾਰਾ, ੧੧ : ੧	੧੩੫
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ ॥	ਤੁਖਾ ੧, ਬਾਰਾ, ੧੪ : ੧	੧੧੦੯
ਪੋਖੁ ਸੋੁਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ ॥	ਮਾਝ ੫, ਬਾਰਾ, ੧੧ : ੯	੧੩੫
ਪੋਟ ਡਾਰਿ ਗੁਰੁ ਪੂਰਾ ਮਿਲਿਆ ਤਉ ਨਾਨਕ ਨਿਰਭਏ ॥	ਗਉ ੫, ੧੫੯*, ੪ : ੨	੨੧੪
ਪੋਤੈ ਜਿਨ ਕੈ ਪੁੰਨੁ ਹੈ ਤਿਨ ਸਤਸੰਗਤਿ ਮੇਲਾਇ ॥	ਸਿਰੀ ੩, ੪੪, ੧ : ੩	੩੦
ਪੋਥੀ ਗੀਤ ਕਵਿਤ ਕਿਛੁ ਕਦੇ ਨ ਕਰਨਿ ਧਰਿਆ ॥	ਸਿਰੀ ੫, ਅਸ ੨੬, ੪ : ੩	੭੦
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥	ਮਾਰੂ ੫, ਵਾਰ, ੧੮ : ੪	੧੧੦੦
ਪੋਥੀ ਪੰਡਿਤ ਬੇਦ ਖੋਜੰਤਾ ਜੀਉ ॥	ਗਉ ੫, ੧੬੬*, ੩ : ੧	੨੧੬
ਪੋਥੀ ਪੰਡਿਤ ਰਹੇ ਪੁਰਾਣ ॥	ਰਾਮ ੧, ਅਸ ੧, ੭ : ੨	੯੦੩
ਪੋਥੀ ਪਰਮੇਸਰ ਕਾ ਥਾਨੁ ॥	ਸਾਰ ੫, ੧੧੩, ੧*: ੧	੧੨੨੬
ਪੋਥੀ ਪੁਰਾਣ ਕਮਾਈਐ ॥	ਸਿਰੀ ੧, ੩੩, ੭ : ੧	੨੫
ਪ੍ਰਹਲਾਦ ਉਧਾਰੇ ਅਨਿਕ ਬਾਰ ॥	ਬਸੰ ਕਬ, ੪, ੫ : ੪	੧੧੯੪
ਪ੍ਰਹਲਾਦ ਉਧਾਰੇ ਕਿਰਪਾ ਧਾਰੀ ॥	ਗਉ ੧, ਅਸ ੯, ੪ : ੩	੨੨੪
ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ ॥	ਭੈਰ ੩, ੨੦, ੩ : ੪	੧੧੩੩
ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥	ਭੈਰ ੩, ਅਸ ੧, ੧੦ : ੩	੧੧੫੪
ਪ੍ਰਹਲਾਦ ਜਨ ਕੇ ਇਕੀਹ ਕੁਲ ਉਧਾਰੇ ॥	ਭੈਰ ੩, ੨੦, ੫ : ੨	੧੧੩੩
ਪ੍ਰਹਲਾਦ ਪਠਾਏ ਪੜਨ ਸਾਲ ॥	ਬਸੰ ਕਬ, ੪, ੧ : ੧	੧੧੯੪
ਪ੍ਰਹਲਾਦ ਬੁਲਾਏ ਬੇਗਿ ਧਾਇ ॥	ਬਸੰ ਕਬ, ੪, ੨ : ੨	੧੧੯੪
ਪ੍ਰਹਲਾਦ ਰਖੀ ਹਰਿ ਪੈਜ ਆਪ ॥	ਬਸੰ ੫, ਅਸ ੧, ੪ : ੧	੧੧੯੨
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥	ਭੈਰ ੩, ਅਸ ੧, ੪ : ੧	੧੧੫੪
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥	ਭੈਰ ੩, ਅਸ ੧, ੭ : ੧	੧੧੫੪

ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥	ਭੈਰ ੩, ਅਸ ੧, ੧੧ : ੪	੧੧੫੫
ਪ੍ਰਹਲਾਦੁ ਦੁਬਿਧਾ ਨ ਪੜੈ ਹਰਿ ਨਾਮੁ ਨ ਛੋਡੈ ਡਰੈ ਨ ਕਿਸੈ ਦਾ ਡਰਾਇਆ ॥	ਭੈਰ ੩, ੨੧, ੪ : ੧	੧੧੩੩
ਪ੍ਰਹਿਲਾਦੁ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥	ਸੋਰ ੩, ਅਸ ੧, ੧ : ੨	੬੩੭
ਪ੍ਰਹਿਲਾਦੁ ਆਪਿ ਵਿਗੜਿਆ ਸਭਿ ਚਾਟੜੇ ਵਿਗਾੜੇ ॥	ਭੈਰ ੩, ੨੦, ੩ : ੨	੧੧੩੩
ਪ੍ਰਹਿਲਾਦੁ ਕਹੈ ਸੁਨਹੁ ਮੇਰੀ ਮਾਇ ॥	ਭੈਰ ੩, ੨੦, ੨ : ੩	੧੧੩੩
ਪ੍ਰਹਿਲਾਦੁ ਜਨੁ ਸਦ ਹਰਿ ਗੁਣ ਗਾਵੈ ਹਰਿ ਜੀਉ ਲਏ ਉਬਾਰੇ ॥	ਸੋਰ ੩, ੫, ੨ : ੩	੬੦੧
ਪ੍ਰਹਿਲਾਦੁ ਜਨੁ ਹਰਨਾਖਿ ਪਕਰਿਆ ਹਰਿ ਰਾਖਿ ਲੀਓ ਤਰਾਇਆ ॥	ਮਾਲੀ ੪, ੧, ੨ : ੨	੯੮੪
ਪ੍ਰਗਟ ਕੀਨੇ ਪ੍ਰਭ ਕਰਨੇਹਾਰੇ ਨਾਸਨ ਭਾਜਨ ਥਾਕੇ ॥	ਧਨਾ ੫, ੨੮, ੨ : ੧	੬੭੮
ਪ੍ਰਗਟ ਜੋਤਿ ਜਗਮਗੈ ਤੇਜੁ ਭੂਅ ਮੰਡਲਿ ਛਾਯਉ ॥	ਸਵ ੫, ਮਥੁ, ੨ : ੩	੧੪੦੮
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥	ਗਉ ੪, ਵਾਰ, ੧੨ : ੩	੩੦੬
ਪ੍ਰਗਟ ਪੁਰਖ ਸਭ ਠਾਊ ਜਾਨੇ ॥	ਗਉ ੫, ਬਾਅ, ੧੨ : ੬	੨੫੨
ਪ੍ਰਗਟ ਪੁਰਖੁ ਪਰਵਾਣੁ ਸਭ ਠਾਈ ਜਾਨੀਐ ॥	ਆਸਾ ੫, ੧੦੮, ੩ : ੨	੩੯੮
ਪ੍ਰਗਟ ਪ੍ਰਗਾਸ ਗਿਆਨ ਗੁਰ ਗੰਮਿਤ ਸਤਿਗੁਰ ਤੇ ਸੁਧਿ ਪਾਈ ॥	ਰਾਮ ਕਬ, ੨, ੩ : ੧	੯੬੯
ਪ੍ਰਗਟ ਪ੍ਰਤਾਪੁ ਕੀਓ ਨਾਮ ਕੋ ਰਾਖੇ ਰਾਖਨਹਾਰੈ ॥	ਸਾਰ ੫, ੭੨, ੧*: ੨	੧੨੧੮
ਪ੍ਰਗਟ ਪ੍ਰਤਾਪੁ ਤਾਹੂ ਕੋ ਜਾਪਤ ॥	ਗਉ ੫, ਬਾਅ, ੩ : ੬	੨੫੦
ਪ੍ਰਗਟ ਪ੍ਰਤਾਪੁ ਵਰਤਾਇਓ ਸਭੁ ਲੋਕੁ ਕਰੈ ਜੈਕਾਰੁ ਜੀਉ ॥	ਸਿਰੀ ੧, ਅਸ ੨੮, ੧੭ : ੩	੭੨
ਪ੍ਰਗਟ ਭਇਆ ਸਾਧੂ ਕੈ ਸੰਗਿ ॥	ਭੈਰ ੫, ੩੨, ੨ : ੩	੧੧੪੪
ਪ੍ਰਗਟ ਭਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ ॥	ਸੋਰ ੫, ੧੧, ੪ : ੨	੬੧੧
ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥	ਬਿਲਾ ੫, ੫੨, ੧*: ੨	੮੧੪
ਪ੍ਰਗਟ ਭਏ ਆਪਹਿ ਗੋੁਬਿੰਦ ਨਾਨਕ ਸੰਤ ਮਤਾਂਤ ॥	ਗਉ ੫, ਬਾਅ, ੨੨ ਸ: ੨	੨੫੪
ਪ੍ਰਗਟ ਭਏ ਸੰਸਾਰ ਮਹਿ ਫਿਰਤੇ ਪਹਨਾਮ ॥	ਬਿਲਾ ੫, ੭੬, ੨ : ੧	੮੧੯
ਪ੍ਰਗਟ ਭਏ ਨਾਨਕ ਨਹ ਛਪਿਆ ॥	ਗਉ ੫, ਬਾਅ, ੨੧ : ੮	੨੫੪
ਪ੍ਰਗਟ ਭਏ ਪ੍ਰਭ ਪੁਰਖ ਨਿਰਾਰੇ ॥	ਮਾਰੂ ੫, ਸੋਲਾ ੬, ੧੪ : ੨	੧੦੭੭
ਪ੍ਰਗਟਿਓ ਸੋ ਜਨੁ ਸਗਲੇ ਭਵਨ ॥	ਆਸਾ ੫, ੮੯, ੩ : ੧	੩੯੩
ਪ੍ਰਗਟਿਓ ਜੋਤਿ ਸਹਜ ਸੁਖ ਸੋਭਾ ਬਾਜੇ ਅਨਹਤ ਬਾਨੀ ॥	ਧਨਾ ੫, ੫, ੪ : ੧	੬੭੨
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥	ਆਸਾ ੫, ੧੦੧, ੧*: ੨	੩੯੬
ਪ੍ਰਗਟਿਆ ਸੂਰੁ ਜੋਤਿ ਉਜੀਆਰਾ ॥	ਸੂਹੀ ੫, ੪, ੪ : ੧	੭੩੭
ਪ੍ਰਗਟਿਆ ਸੂਰੁ ਨਿਸਿ ਮਿਟਿਆ ਅੰਧਿਆਰਾ ॥	ਮਾਰੂ ੪, ਸੋਲਾ ੧, ੧੦ : ੧	੧੦੬੯
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥	ਚਉ ੫, ੧੧ : ੨	੧੩੬੪
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥	ਮਾਰੂ ੫, ਸੋਲਾ ੩, ੨ : ੨	੧੦੭੩
ਪ੍ਰਗਟੀ ਜੋਤਿ ਚੂਕਾ ਅਭਿਮਾਨੁ ॥	ਪ੍ਰਭਾ ੧, ੫, ੨ : ੧	੧੩੨੮
ਪ੍ਰਗਟੀ ਜੋਤਿ ਜੋਤਿ ਮਹਿ ਜਾਤਾ ਮਨਮੁਖਿ ਭਰਮਿ ਭੁਲਾਣੀ ॥	ਤੁਖਾ ੧, ਛੰਤ ੩, ੨ : ੫	੧੧੧੧
ਪ੍ਰਗਟੀ ਜੋਤਿ ਮਿਟਿਆ ਅੰਧਿਆਰਾ ॥	ਪ੍ਰਭਾ ਕਬ, ੧, ੧*: ੧	੧੩੪੯
ਪ੍ਰਗਟੀ ਜੋਤਿ ਮਿਲੇ ਰਾਮ ਪਿਆਰੇ ॥	ਆਸਾ ੫, ੧੭, ੨ : ੨	੩੭੫
ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ ॥	ਸਮੁ ੫, ੯ : ੬	੧੩੮੭
ਪ੍ਰਗਟੁ ਭਇਆ ਖੰਡੀ ਬ੍ਰਹਮੰਡੀ ਕੀਤਾ ਅਪਣਾ ਪਾਇਆ ॥	ਸਾਰ ੫, ੧੦੬, ੨ : ੧	੧੨੨੪
ਪ੍ਰਗਟੁ ਭਇਆ ਜਨ ਕਾ ਪਰਤਾਪੁ ॥	ਆਸਾ ੫, ੧੦੨, ੧ : ੨	੩੯੬
ਪ੍ਰਗਟੁ ਭਇਆ ਪਰਤਾਪੁ ਪ੍ਰਭ ਭਾਈ ਮਉਲਿਆ ਧਰਤਿ ਅਕਾਸੁ ॥	ਸੋਰ ੫, ਅਸ ੧, ੫ : ੪	੬੪੦
ਪ੍ਰਗਟੁ ਭਈ ਹੈ ਸਭਨੀ ਥਾਈ ॥	ਭੈਰ ੫, ੨੪, ੨ : ੪	੧੧੪੨
ਪ੍ਰਗਟੁ ਮਾਰਗੁ ਜਿਨਿ ਕਰਿ ਦਿਖਲਾਇਆ ॥	ਭੈਰ ੫, ੨੪, ੩ : ੪	੧੧੪੨
ਪ੍ਰਗਟੇ ਆਨੂਪ ਗੋੁਵਿੰਦ ॥	ਰਾਮ ੫, ੪੯, ੪ : ੩	੮੯੮
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥	ਆਸਾ ੫, ਛੰਤ ੧੨, ੨ : ੩	੪੬੦
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਕਵਨ ਰਸਨਾ ਗੁਣ ਭਨਾ ॥	ਬਿਹਾ ੫, ੨, ੪ : ੪	੫੪੩
ਪ੍ਰਗਟੇ ਗੁਪਾਲ ਮਹਾਂਤ ਕੈ ਮਾਥੇ ॥	ਗਉ ੫, ਸੁਖ ੨੪, ੩ : ੯	੨੯੫
ਪ੍ਰਣਵਤਿ ਨਾਨਕ ਸਰਣਿ ਤੁਮਾਰੀ ॥	ਗਉ ੧, ਅਸ ੧੦, ੮ : ੩	੨੨੫
ਪ੍ਰਣਵਤਿ ਨਾਨਕ ਸੁਣਿ ਮੇਰੇ ਸਾਹਿਬਾ ਡੁਬਦਾ ਪਥਰੁ ਲੀਜੈ ॥	ਸੋਰ ੧, ੪, ੪ : ੨	੫੯੬

ਪ੍ਰਭ ਸਿਉ ਮਨੁ ਲੀਨਾ ਜਿਉ ਜਲ ਮੀਨਾ ਚਾਤ੍ਰਿਕ ਜਿਵੈ ਤਿਸੰਤੀਆ ॥	ਜੈਤ ੫, ਛੰਤ ੧, ੧ : ੫	-	੭੦੩
ਪ੍ਰਭ ਸਿਉ ਲਾਗਿ ਰਹਿਓ ਮੇਰਾ ਚੀਤੁ ॥	ਧਨਾ ੫, ੪੬, ੧*: ੧	-	੬੮੨
ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥	ਗੋਂਡ ੫, ੧੨, ੨ : ੪	-	੮੬੫
ਪ੍ਰਭ ਸਿਮਰਤ ਕਛੁ ਬਿਘਨੁ ਨ ਲਾਗੈ ॥	ਗਉ ੫, ਸੁਖ ੧, ੨ : ੫	-	੨੬੨
ਪ੍ਰਭ ਸਿਮਰਤ ਕੁਸਲ ਸਭਿ ਪਾਏ ॥	ਗਉ ੫, ੯੬, ੧*: ੧	-	੧੮੪
ਪ੍ਰਭ ਸਿਮਰਤ ਦੂਖ ਬਿਨਾਸੀ ॥	ਸਾਰ ੫, ੫੧, ੧*: ੧	-	੧੨੧੪
ਪ੍ਰਭ ਸੁਆਮੀ ਕੰਤ ਵਿਹੂਣੀਆ ਮੀਤ ਸਜਣ ਸਭਿ ਜਾਮ ॥	ਮਾਝ ੫, ਬਾਰਾ, ੧ : ੮	-	੧੩੩
ਪ੍ਰਭ ਸੁਖਦਾਤੇ ਸਮਰਥ ਸੁਆਮੀ ਜੀਉ ਪਿੰਡੁ ਸਭੁ ਤੁਮਰਾ ਮਾਲ ॥	ਬਿਲਾ ੫, ੨੨, ੨ : ੧	-	੮੦੬
ਪ੍ਰਭ ਸੁੰਦਰ ਚਤੁਰ ਅਨੂਪ ਬਿਧਾਤੇ ਤਿਸ ਸਿਉ ਰੁਚ ਨਹੀ ਰਾਈ ॥	ਸਾਰ ੫, ੪੪, ੧ : ੧	-	੧੨੧੩
ਪ੍ਰਭ ਸੁਪ੍ਰਸੰਨ ਬਸੈ ਮਨਿ ਸੋਇ ॥	ਗਉ ੫, ਸੁਖ ੬, ੮ : ੫	-	੨੭੧
ਪ੍ਰਭ ਸੁਪ੍ਰਸੰਨ ਭਏ ਗੋਪਾਲ ॥	ਪ੍ਰਭਾ ੫, ਅਸ ੩, ੫ : ੩	-	੧੩੪੯
ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥	ਬਿਲਾ ੫, ੪੩, ੧ : ੨	-	੮੧੧
ਪ੍ਰਭ ਸੇਵਕ ਸਾਚਾ ਵੇਸਾਹੁ ॥	ਗਉ ੫, ੯੫, ੪ : ੨	-	੧੮੪
ਪ੍ਰਭ ਸੇਵਾ ਜਮੁ ਲਗੈ ਨ ਨੇਰੇ ॥	ਗਉ ੫, ੧੫੮, ੨ : ੨	-	੧੯੭
ਪ੍ਰਭ ਹਸਿ ਬੋਲੇ ਕੀਏ ਨਿਆਂਏਂ ॥	ਪ੍ਰਭਾ ੫, ਅਸ ੧, ੮ : ੧	-	੧੩੪੭
ਪ੍ਰਭ ਹੋਇ ਦਇਆਲੁ ਨਾਨਕ ਜਨ ਤਰੀਐ ॥	ਗਉ ੧, ਅਸ ੧੬, ੮ : ੨	-	੨੨੮
ਪ੍ਰਭ ਕਉ ਸਦ ਬਲਿ ਜਾਈ ਜੀਉ ॥	ਗਉ ੫, ੧੬੮*, ੨ : ੪	-	੨੧੭
ਪ੍ਰਭ ਕਉ ਸਿਮਰਹਿ ਸਦਾ ਅਬਿਨਾਸੀ ॥	ਗਉ ੫, ਸੁਖ ੧, ੫ : ੮	-	੨੬੩
ਪ੍ਰਭ ਕਉ ਸਿਮਰਹਿ ਸਿ ਸਰਬ ਕੇ ਰਾਜੇ ॥	ਗਉ ੫, ਸੁਖ ੧, ੫ : ੬	-	੨੬੩
ਪ੍ਰਭ ਕਉ ਸਿਮਰਹਿ ਸੇ ਸੁਖਵਾਸੀ ॥	ਗਉ ੫, ਸੁਖ ੧, ੫ : ੭	-	੨੬੩
ਪ੍ਰਭ ਕਉ ਸਿਮਰਹਿ ਸੇ ਜਨ ਪਰਵਾਨ ॥	ਗਉ ੫, ਸੁਖ ੧, ੫ : ੩	-	੨੬੩
ਪ੍ਰਭ ਕਉ ਸਿਮਰਹਿ ਸੇ ਧਨਵੰਤੇ ॥	ਗਉ ੫, ਸੁਖ ੧, ੫ : ੧	-	੨੬੩
ਪ੍ਰਭ ਕਉ ਸਿਮਰਹਿ ਸੇ ਪਤਿਵੰਤੇ ॥	ਗਉ ੫, ਸੁਖ ੧, ੫ : ੨	-	੨੬੩
ਪ੍ਰਭ ਕਉ ਸਿਮਰਹਿ ਸੇ ਪਰਉਪਕਾਰੀ ॥	ਗਉ ੫, ਸੁਖ ੧, ੬ : ੧	-	੨੬੩
ਪ੍ਰਭ ਕਉ ਸਿਮਰਹਿ ਸੇ ਪੁਰਖ ਪ੍ਰਧਾਨ ॥	ਗਉ ੫, ਸੁਖ ੧, ੫ : ੪	-	੨੬੩
ਪ੍ਰਭ ਕਉ ਸਿਮਰਹਿ ਸਿ ਬੇਮੁਹਤਾਜੇ ॥	ਗਉ ੫, ਸੁਖ ੧, ੫ : ੫	-	੨੬੩
ਪ੍ਰਭ ਕਉ ਸਿਮਰਹਿ ਸੇ ਮੁਖ ਸੁਹਾਵੇ ॥	ਗਉ ੫, ਸੁਖ ੧, ੬ : ੩	-	੨੬੩
ਪ੍ਰਭ ਕਉ ਸਿਮਰਹਿ ਤਿਨ ਅਨਦ ਘਨੇਰੇ ॥	ਗਉ ੫, ਸੁਖ ੧, ੬ : ੭	-	੨੬੩
ਪ੍ਰਭ ਕਉ ਸਿਮਰਹਿ ਤਿਨ ਆਤਮੁ ਜੀਤਾ ॥	ਗਉ ੫, ਸੁਖ ੧, ੬ : ੫	-	੨੬੩
ਪ੍ਰਭ ਕਉ ਸਿਮਰਹਿ ਤਿਨ ਸਦ ਬਲਿਹਾਰੀ ॥	ਗਉ ੫, ਸੁਖ ੧, ੬ : ੨	-	੨੬੩
ਪ੍ਰਭ ਕਉ ਸਿਮਰਹਿ ਤਿਨ ਸੂਖਿ ਬਿਹਾਵੈ ॥	ਗਉ ੫, ਸੁਖ ੧, ੬ : ੪	-	੨੬੩
ਪ੍ਰਭ ਕਉ ਸਿਮਰਹਿ ਤਿਨ ਨਿਰਮਲ ਰੀਤਾ ॥	ਗਉ ੫, ਸੁਖ ੧, ੬ : ੬	-	੨੬੩
ਪ੍ਰਭ ਕਉ ਸਿਮਰਹਿ ਬਸਹਿ ਹਰਿ ਨੇਰੇ ॥	ਗਉ ੫, ਸੁਖ ੧, ੬ : ੮	-	੨੬੩
ਪ੍ਰਭ ਕਉ ਜਨੁ ਅੰਤਰਿ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ॥	ਨਟ ੪, ਅਸ ੪, ੭ : ੧	-	੯੮੨
ਪ੍ਰਭ ਕਉ ਜਾਣੈ ਸਦ ਹੀ ਸੰਗਾ ॥	ਗਉ ੫, ੮੬, ੧ : ੨	-	੧੮੧
ਪ੍ਰਭ ਕਹਨ ਮਲਨ ਦਹਨ ਲਹਨ ਗੁਰ ਮਿਲੇ ਆਨ ਨਹੀ ਉਪਾਉ ॥	ਕਾਨ ੫, ੩੯, ੧*: ੧	-	੧੩੦੫
ਪ੍ਰਭ ਕਰਹੁ ਸਾਧੂ ਧੂਰਿ ॥	ਬਿਲਾ ੫, ਅਸ ੧, ੮ : ੩	-	੮੩੭
ਪ੍ਰਭ ਕਰਣਹਾਰ ਰਖਿ ਲੀਆ ॥	ਸੋਰ ੫, ੫੮, ੩ : ੪	-	੬੨੩
ਪ੍ਰਭ ਕਰਣ ਕਾਰਣ ਸਮਰਥਾ ਰਾਮ ॥	ਵਡ ੫, ਛੰਤ ੩, ੧ : ੧	-	੫੭੮
ਪ੍ਰਭ ਕਰਣ ਕਾਰਣ ਸਮਰਾਥਾ ॥	ਸੋਰ ੫, ੭੫, ੨ : ੧	-	੬੨੭
ਪ੍ਰਭ ਕਰਨ ਕਰਾਵਨਹਾਰੀ ॥	ਸੋਰ ਕਬ, ੫, ੩ : ੧	-	੬੫੫
ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥	ਗਉ ੫, ਸੁਖ ੧, ੪ : ੧	-	੨੬੩
ਪ੍ਰਭ ਕਾ ਸਿਮਰਨੁ ਸਾਧ ਕੈ ਸੰਗਿ ॥	ਗਉ ੫, ਸੁਖ ੧, ੨ : ੯	-	੨੬੨
ਪ੍ਰਭ ਕਾ ਸੇਵਕੁ ਨਾਮ ਕੈ ਰੰਗਿ ॥	ਗਉ ੫, ਸੁਖ ੧੭, ੩ : ੬	-	੨੮੫
ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥	ਗਉ ੫, ਸੁਖ ੧੪, ੮ : ੫	-	੨੮੨
ਪ੍ਰਭ ਕਾ ਕੀਆ ਮੀਠਾ ਮਾਨੈ ॥	ਆਸਾ ੫, ੮੮, ੧ : ੨	-	੩੯੨
ਪ੍ਰਭ ਕਾਟਿਆ ਜਮ ਕਾ ਫਾਸਾ ॥	ਸੋਰ ੫, ੫੫, ੩ : ੧	-	੬੨੨

ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥	ਬਿਲਾ ੫, ੩, ੩ : ੧	-	੮੦੨
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥	ਭੈਰ ੫, ੧੧, ੧ : ੨	-	੧੧੩੮
ਪ੍ਰਭ ਕਾ ਭਾਣਾ ਲਾਗਾ ਮੀਠਾ ॥	ਆਸਾ ੫, ੬੬, ੨ : ੨	-	੩੯੭
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥	ਗਉ ੫, ੮੧, ੪*: ੨	-	੧੭੯
ਪ੍ਰਭ ਕਿਰਪਾ ਤੇ ਹਰਿ ਹਰਿ ਧਿਆਵਉ ॥	ਮਾਝ ੫, ੨੪, ੧ : ੧	-	੧੦੧
ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥	ਗਉ ੫, ਸੁਖ ੬, ੮ : ੩	-	੨੭੧
ਪ੍ਰਭ ਕਿਰਪਾ ਤੇ ਗੁਰ ਮਿਲੇ ਹਰਿ ਹਰਿ ਬਿਸਮਾਦ ॥	ਬਿਲਾ ੫, ੩੮, ੪ : ੧	-	੮੧੦
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥	ਗਉ ੫, ੮੩, ੧ : ੨	-	੧੮੦
ਪ੍ਰਭ ਕਿਰਪਾ ਤੇ ਨਾਮੁ ਨਉ ਨਿਧਿ ਪਾਈ ॥	ਭੈਰ ੫, ੩੦, ੪ : ੧	-	੧੧੪੪
ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥	ਗਉ ੫, ਸੁਖ ੨੨, ੭ : ੪	-	੨੯੩
ਪ੍ਰਭ ਕਿਰਪਾ ਤੇ ਬੰਧਨ ਛੁਟੈ ॥	ਗਉ ੫, ੮੩, ੧ : ੩	-	੧੮੦
ਪ੍ਰਭ ਕਿਰਪਾ ਤੇ ਬੰਧਨ ਤੂਟੈ ॥	ਗਉ ੫, ਸੁਖ ੧੨, ੪ : ੯	-	੨੭੮
ਪ੍ਰਭ ਕਿਰਪਾ ਤੇ ਭਏ ਸੁਹੇਲੇ ॥	ਗਉ ੫, ੧੨੮, ੧*: ੧	-	੧੯੧
ਪ੍ਰਭ ਕਿਰਪਾ ਤੇ ਮਨੁ ਵਸਿ ਆਇਆ ॥	ਆਸਾ ੫, ੫੮, ੪ : ੧	-	੩੮੫
ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥	ਗੋਂਡ ੫, ੧੫, ੧ : ੩	-	੮੬੬
ਪ੍ਰਭ ਕੀ ਉਸਤਤਿ ਕਰਹੁ ਸੰਤ ਮੀਤ ॥	ਗਉ ੫, ਸੁਖ ੨੪, ੫ : ੧	-	੨੯੫
ਪ੍ਰਭ ਕੀ ਉਸਤਤਿ ਕਰਹੁ ਦਿਨੁ ਰਾਤਿ ॥	ਗਉ ੫, ਸੁਖ ੧੩, ੮ : ੩	-	੨੮੦
ਪ੍ਰਭ ਕੀ ਓਟ ਗਹਹੁ ਮਨ ਮੇਰੇ ॥	ਭੈਰ ੫, ੫੦, ੧*: ੧	-	੧੧੫੦
ਪ੍ਰਭ ਕੀ ਓਟ ਗਹੀ ਤਉ ਛੂਟੋ ॥	ਧਨਾ ੫, ੧੧, ੧*: ੧	-	੬੭੩
ਪ੍ਰਭ ਕੀ ਅਕਥ ਕਹਾਣੀ ॥	ਸੋਰ ੫, ੬੬, ੨ : ੧	-	੬੨੬
ਪ੍ਰਭ ਕੀ ਅਗਮ ਅਗਾਧਿ ਕਥਾ ॥	ਗੂਜ ੫, ੧੧, ੧*: ੧	-	੪੯੮
ਪ੍ਰਭ ਕੀ ਆਗਿਆ ਆਤਮ ਹਿਤਾਵੈ ॥	ਗਉ ੫, ਸੁਖ ੯, ੭ : ੧	-	੨੭੫
ਪ੍ਰਭ ਕੀ ਆਗਿਆ ਸਤਿ ਕਰਿ ਮਾਨੁ ॥	ਗਉ ੫, ੭੩, ੪ : ੨	-	੧੭੭
ਪ੍ਰਭ ਕੀ ਆਗਿਆ ਮਨ ਮਹਿ ਮਾਨੀ ਮਹਾ ਪੁਰਖ ਕਾ ਸੰਗੁ ਭਇਆ ॥	ਰਾਮ ੫, ੨੫, ੧*: ੨	-	੮੯੦
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ॥	ਭੈਰ ੫, ੪੦, ੩ : ੩	-	੧੧੪੭
ਪ੍ਰਭ ਕੀ ਆਗਿਆ ਮਾਨਿ ਸੁਖੁ ਪਾਇਆ ਭਰਮੁ ਅਧੇਰਾ ਲਹੀ ॥	ਦੇਵ ੫, ੭, ੧ : ੨	-	੫੨੯
ਪ੍ਰਭ ਕੀ ਆਗਿਆ ਮਾਨੈ ਮਾਥੈ ॥	ਗਉ ੫, ਸੁਖ ੫, ੨ : ੮	-	੨੬੮
ਪ੍ਰਭ ਕੀ ਆਗਿਆ ਲਗੀ ਪਿਆਰੀ ॥	ਰਾਮ ੫, ੧੬, ੧ : ੨	-	੮੮੭
ਪ੍ਰਭ ਕੀਆ ਤੁਮ੍ਹਾਰਾ ਥੀਆ ॥	ਗਉ ੫, ੧੩੦*, ੧*: ੨	-	੨੦੭
ਪ੍ਰਭ ਕੀ ਸਰਣਿ ਸਗਲ ਭੈ ਲਾਥੇ ਦੁਖ ਬਿਨਸੇ ਸੁਖੁ ਪਾਇਆ ॥	ਸੋਰ ੫, ੨੫, ੧ : ੧	-	੬੧੫
ਪ੍ਰਭ ਕੀ ਸਰਣਿ ਗਹਤ ਸੁਖੁ ਪਾਈਐ ਕਿਛੁ ਭਉ ਨ ਵਿਆਪੈ ਬਾਲ ਕਾ ॥	ਮਾਰੂ ੫, ਸੋਲਾ ੧੩, ੧ : ੩	-	੧੦੮੪
ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥	ਗੋਂਡ ੫, ੧੪, ੧ : ੩	-	੮੬੬
ਪ੍ਰਭ ਕੀ ਸਰਨਿ ਉਬਰੈ ਸਭ ਕੋਇ ॥	ਗਉ ੫, ੧੧੩*, ੧*: ੧	-	੨੦੨
ਪ੍ਰਭ ਕੀ ਸੇਵਾ ਜਨ ਕੀ ਸੋਭਾ ॥	ਪ੍ਰਭਾ ੫, ੨, ੧ : ੧	-	੧੩੩੭
ਪ੍ਰਭ ਕੀ ਕਲਾ ਨ ਮੇਟੀ ਜਾਈ ॥	ਭੈਰ ਕਬ, ੮, ੩ : ੨	-	੧੧੫੯
ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥	ਗਉ ੫, ਸੁਖ ੧੫, ੨ : ੬	-	੨੮੨
ਪ੍ਰਭ ਕੀ ਗਤਿ ਮਿਤਿ ਕੋਇ ਨ ਪਾਵੈ ॥	ਮਾਰੂ ੧, ਸੋਲਾ ੫, ੧੦ : ੧	-	੧੦੨੫
ਪ੍ਰਭ ਕੀਜੈ ਕ੍ਰਿਪਾ ਨਿਧਾਨ ਹਮ ਹਰਿ ਗੁਨ ਗਾਵਹਗੇ ॥	ਕਲਿ ੪, ੬, ੧*: ੧	-	੧੩੨੧
ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥	ਗਉ ੫, ਸੁਖ ੧੫, ੨ : ੨	-	੨੮੨
ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥	ਭੈਰ ੫, ੪੪, ੩ : ੩	-	੧੧੪੮
ਪ੍ਰਭ ਕੀ ਦਰਗਹ ਸੋਭਾ ਸੇਤ ॥	ਗਉ ੫, ੭੯, ੧ : ੪	-	੧੭੮
ਪ੍ਰਭ ਕੀ ਦਰਗਹ ਸੋਭਾਵੰਤੇ ॥	ਪ੍ਰਭਾ ੫, ੫, ੧ : ੩	-	੧੩੩੯
ਪ੍ਰਭ ਕੀ ਦ੍ਰਿਸਟਿ ਮਹਾ ਸੁਖੁ ਹੋਇ ॥	ਗਉ ੫, ਸੁਖ ੨੦, ੨ : ੧	-	੨੮੯
ਪ੍ਰਭ ਕੀ ਪੂਜਾ ਪਾਈਐ ਮਾਨੁ ॥	ਗਉ ੫, ੯੪, ੩ : ੨	-	੧੮੪
ਪ੍ਰਭ ਕੀ ਪ੍ਰੀਤਿ ਇਹੁ ਭਵਜਲੁ ਤਰੈ ॥	ਆਸਾ ੫, ੮੫, ੩ : ੧	-	੩੯੧
ਪ੍ਰਭ ਕੀ ਪ੍ਰੀਤਿ ਸਗਲ ਉਧਾਰੈ ॥	ਆਸਾ ੫, ੮੫, ੩ : ੩	-	੩੯੧

ਪ੍ਰਭ ਬਾਹ ਪਕਰਿ ਜਿਸੁ ਮਾਰਗਿ ਪਾਵਹੁ ਸੋ ਤੁਧੁ ਜੰਤ ਮਿਲਾਸਿ ॥	ਕਾਨ ੫, ੩੩, ੧ : ੩	-	੧੩੦੪
ਪ੍ਰਭ ਬਾਣੀ ਸਬਦੁ ਸੁਭਾਖਿਆ ॥	ਸੋਰ ੫, ੧੧, ੧*: ੧	-	੬੧੧
ਪ੍ਰਭ ਬਾਲਕ ਰਾਖੇ ਆਪੇ ॥	ਸੋਰ ੫, ੭੫, ੧ : ੨	-	੬੨੭
ਪ੍ਰਭ ਬਿਸਰਤ ਸੁਖੁ ਕਦੇ ਨਾਹਿ ਜਾਸਹਿ ਜਨਮੁ ਹਾਰਿ ॥	ਜੈਤ ੫, ਵਾਰ, ੭ : ੫	-	੭੦੬
ਪ੍ਰਭ ਬਿਸਰਤ ਨਰਕ ਮਹਿ ਪਾਇਆ ॥	ਮਾਰੂ ੫, ੧੯, ੩ : ੯	-	੧੦੦੫
ਪ੍ਰਭ ਬਿਸਰਤ ਮਹਾ ਦੁਖੁ ਪਾਇਓ ਇਹੁ ਨਾਨਕ ਤਤੁ ਬੀਚਾਰਿਓ ॥	ਮਾਰੂ ੫, ੮, ੨ : ੨	-	੧੦੦੧
ਪ੍ਰਭ ਬਿਨਾ ਆਨ ਨ ਰਾਖਨਹਾਰਾ ਨਾਮੁ ਸਿਮਰਾਵਹੁ ਸਰਨਿ ਸੂਰੇ ॥	ਧਨਾ ੫, ੫੩, ੧ : ੨	-	੬੮੩
ਪ੍ਰਭ ਬਿਨਾ ਨਾਹੀ ਹੋਰੁ ॥	ਕਾਨ ੫, ੪੮, ੧*: ੨	-	੧੩੦੭
ਪ੍ਰਭ ਬਿਪਤਿ ਨਿਵਾਰਣੋ ਤਿਸੁ ਬਿਨੁ ਅਵਰੁ ਨ ਕੋਇ ਜੀਉ ॥	ਰਾਮ ੫, ਛੰਤ ੪, ੧ : ੧	-	੯੨੬
ਪ੍ਰਭ ਬੇਅੰਤ ਗੁਰਮਤਿ ਕੋ ਪਾਵਹਿ ॥	ਮਾਰੂ ੧, ਸੋਲਾ ੮, ੧੪ : ੧	-	੧੦੨੮
ਪ੍ਰਭ ਭਏ ਹੈ ਕਿਰਪੇਨ ॥	ਕਾਨ ੫, ੩੫, ੨ : ੪	-	੧੩੦੫
ਪ੍ਰਭ ਭਗਤ ਵਸਿ ਦਇਆਲ ॥	ਬਿਲਾ ੫, ਅਸ ੧, ੬ : ੨	-	੮੩੭
ਪ੍ਰਭ ਭਾਣਾ ਅਪਣਾ ਭਾਵਦਾ ਜਿਸੁ ਬਖਸੇ ਤਿਸੁ ਬਿਘਨੁ ਨ ਕੋਇ ॥	ਮਲਾ ੩, ੨, ੧*: ੨	-	੧੨੫੮
ਪ੍ਰਭ ਭਾਵਾ ਤਾ ਸਦਾ ਨਿਹਾਲ ॥	ਆਸਾ ੫, ੧੧, ੨ : ੬	-	੩੭੩
ਪ੍ਰਭ ਭਾਵੈ ਸੋਈ ਫੁਨਿ ਹੋਗੁ ॥	ਗਉ ੫, ਸੁਖ ੯, ੮ : ੪	-	੨੭੫
ਪ੍ਰਭ ਭਾਵੈ ਤਾ ਹਰਿ ਗੁਣ ਭਾਖੈ ॥	ਗਉ ੫, ਸੁਖ ੧੧, ੨ : ੪	-	੨੭੭
ਪ੍ਰਭ ਭਾਵੈ ਤਾ ਪਤਿਤ ਉਧਾਰੈ ॥	ਗਉ ੫, ਸੁਖ ੧੧, ੨ : ੫	-	੨੭੭
ਪ੍ਰਭ ਭਾਵੈ ਤਾ ਪਾਥਰ ਤਰਾਵੈ ॥	ਗਉ ੫, ਸੁਖ ੧੧, ੨ : ੨	-	੨੭੭
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥	ਗਉ ੫, ਸੁਖ ੧੧, ੨ : ੩	-	੨੭੭
ਪ੍ਰਭ ਭਾਵੈ ਮਾਨੁਖ ਗਤਿ ਪਾਵੈ ॥	ਗਉ ੫, ਸੁਖ ੧੧, ੨ : ੧	-	੨੭੭
ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ ॥	ਭੈਰ ੫, ੯, ੩ : ੧	-	੧੧੩੭
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥	ਆਸਾ ੫, ਛੰਤ ੧੪, ੪ : ੩	-	੪੬੨
ਪ੍ਰਭ ਮਿਲਹੁ ਪਿਆਰੇ ਮਇਆ ਧਾਰੇ ਕਰਿ ਦਇਆ ਲੜਿ ਲਾਇ ਲੀਜੀਐ ॥	ਬਿਹਾ ੫, ੬, ੧ : ੩	-	੫੪੫
ਪ੍ਰਭ ਮਿਲਣੈ ਕੀ ਏਹ ਨੀਸਾਣੀ ॥	ਮਾਝ ੫, ੪੨, ੩ : ੧	-	੧੦੬
ਪ੍ਰਭ ਮਿਲਨ ਕਾ ਮਾਰਗੁ ਜਾਨਾਂ ॥	ਪ੍ਰਭਾ ੫, ੬, ੩ : ੩	-	੧੩੩੯
ਪ੍ਰਭ ਮਿਲਬੇ ਕਉ ਪ੍ਰੀਤਿ ਮਨਿ ਲਾਗੀ ॥	ਗਉ ੫, ੧੧੯*, ੧*: ੧	-	੨੦੪
ਪ੍ਰਭ ਮਿਲਬੇ ਕੀ ਚਾਹ ॥	ਮਲਾ ੫, ੨੪, ੧*: ੩	-	੧੨੭੨
ਪ੍ਰਭ ਮਿਲਬੇ ਕੀ ਲਾਲਸਾ ਤਾ ਤੇ ਆਲਸੁ ਕਹਾ ਕਰਉ ਰੀ ॥	ਆਸਾ ੫, ੭੬, ੧*: ੨	-	੩੯੯
ਪ੍ਰਭ ਮਿਲਿਆ ਤਾ ਚੂਕੀ ਡੰਝਾ ॥	ਆਸਾ ੫, ੧੧, ੪ : ੫	-	੩੭੩
ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥	ਕਾਨ ੫, ਛੰਤ ੧, ੪ : ੩	-	੧੩੧੨
ਪ੍ਰਭ ਮਿਲੇ ਸੁਆਮੀ ਸੁਖਹ ਗਾਮੀ ਚਾਵ ਮੰਗਲ ਰਸ ਭਰੇ ॥	ਆਸਾ ੫, ਛੰਤ ੧੦, ੨ : ੩	-	੪੫੯
ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੈ ॥	ਤੁਖਾ ੧, ਬਾਰਾ, ੧੭ : ੩	-	੧੧੦੯
ਪ੍ਰਭ ਮੇਰੇ ਓਇ ਬੈਰਾਗੀ ਤਿਆਗੀ ॥	ਮਲਾ ੫, ੫, ੧*: ੧	-	੧੨੬੭
ਪ੍ਰਭ ਮੇਰੇ ਸਭ ਬਿਧਿ ਆਗੈ ਜਾਨੀ ॥	ਆਸਾ ੫, ੧੨੮, ੧*: ੧	-	੪੦੩
ਪ੍ਰਭ ਮੇਰੇ ਕੋ ਸਗਲ ਨਿਵਾਸ ॥	ਰਾਮ ੫, ੧੬, ੩ : ੨	-	੮੮੭
ਪ੍ਰਭ ਮੇਰੇ ਪ੍ਰੀਤਮ ਪ੍ਰਾਨ ਪਿਆਰੇ ॥	ਮਲਾ ੫, ੯, ੧*: ੧	-	੧੨੬੮
ਪ੍ਰਭ ਰਖਵਾਲੇ ਮਾਈ ਬਾਪ ॥	ਬਸੰ ੫, ੧੨, ੧ : ੩	-	੧੧੮੩
ਪ੍ਰਭ ਰੰਗ ਦਇਆਲ ਮੋਹਿ ਗ੍ਰਿਹ ਮਹਿ ਪਾਇਆ ਜਨ ਨਾਨਕ ਤਪਤਿ ਬੁਝਾਈ ॥	ਸਾਰ ੫, ੧੫, ੪ : ੨	-	੧੨੦੭
ਪ੍ਰਭਵਨੁ ਕਰੈ ਬੂਝੈ ਨਹੀ ਤ੍ਰਿਸਨਾ ਮਿਲਿ ਸੰਗਿ ਸਾਧ ਦਇਆ ਘਰੁ ਲਹੀਆ ॥	ਬਿਲਾ ੪, ਅਸ ੪, ੪ : ੨	-	੮੩੫
ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ ॥	ਮਾਝ ੫, ਬਾਰਾ, ੮ : ੮	-	੧੩੫
ਪ੍ਰਭਿ ਉਸ ਤੇ ਡਾਰਿ ਅਵਰ ਕਉ ਦੀਨ੍ਹੀ ॥	ਆਸਾ ੫, ੮੬, ੧ : ੪	-	੩੯੨
ਪ੍ਰਭਿ ਅਪਣਾ ਬਿਰਦੁ ਸਮਾਰਿਆ ॥	ਸਿਰੀ ੧, ਅਸ ੨੮, ੧੮ : ੨	-	੭੨
ਪ੍ਰਭਿ ਅਪਨਾ ਬਿਰਦੁ ਸਮਾਰਿਆ ॥	ਸੋਰ ੫, ੫੬, ੩ : ੧	-	੬੨੨
ਪ੍ਰਭਿ ਅਪਨੈ ਜਨ ਕੀਨੀ ਦਾਤਿ ॥	ਗਉ ੫, ਸੁਖ ੧੭, ੭ : ੨	-	੨੮੬
ਪ੍ਰਭਿ ਅਪਨੈ ਵਰ ਦੀਨੇ ॥	ਸੋਰ ੫, ੬੯, ੨ : ੧	-	੬੨੬
ਪ੍ਰਭਿ ਅਪੁਨਾ ਬਿਰਦੁ ਸਮਾਰੇ ॥	ਸੋਰ ੫, ੭੩, ੨ : ੨	-	੬੨੭

ਪ੍ਰਭੂ ਦਇਆਰ ਕ੍ਰਿਪਾਰ ਕ੍ਰਿਪਾ ਨਿਧਿ ਜਨ ਨਾਨਕ ਸੰਤ ਰੇਨਾਈ ॥	ਕਾਨ ੫, ੪੭, ੨ : ੨	-	੧੩੦੭
ਪ੍ਰਭੂ ਭੁਲਾਏ ਊਝੜਿ ਪਾਏ ਨਿਹਫਲ ਸਭਿ ਕਰਮਾਨ ॥	ਸਾਰ ੫, ੨, ੩ : ੨	-	੧੨੦੩
ਪ੍ਰਵਿਰਤਿ ਮਾਰਗੰ ਵਰਤੰਤਿ ਬਿਨਾਸਨੰ ॥	ਸਸ ੫, ੧੨ : ੪	-	੧੩੫੫
ਪ੍ਰਾਗ ਇਸਨਾਨੇ ॥	ਗੋਂਡ ਨਾਮ, ੧, ੧ : ੩	-	੮੭੩
ਪ੍ਰਾਣ ਮਨ ਤਨ ਜੀਅ ਦਾਤਾ ਬੇਅੰਤ ਅਗਮ ਅਪਾਰੋ ॥	ਗਉ ੫, ਛੰਤ ੩, ੩ : ੩	-	੨੪੯
ਪ੍ਰਾਣੀ ਏਕੋ ਨਾਮੁ ਧਿਆਵਹੁ ॥	ਮਲਾ ੧, ੧, ੧*: ੧	-	੧੨੫੪
ਪ੍ਰਾਣੀ ਸਤਿਗੁਰੁ ਸੇਵਿ ਸੁਖੁ ਪਾਇ ॥	ਸੋਰ ੩, ੧੦, ੧*: ੧	-	੬੦੩
ਪ੍ਰਾਣੀ ਹਰਿ ਜਪਿ ਜਨਮੁ ਗਇਓ ॥	ਭੈਰ ੧, ੩, ੧*: ੧	-	੧੧੨੫
ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥	ਗਉ ੫, ਸੁਖ ੧੫, ੩ : ੪	-	੨੮੨
ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥	ਮਲਾ ੩, ੧੧, ੧*: ੧	-	੧੨੬੧
ਪ੍ਰਾਣੀ ਗੁਰਮੁਖਿ ਨਾਮੁ ਧਿਆਈ ॥	ਮਲਾ ੪, ੭, ੧*: ੧	-	੧੨੬੫
ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥	ਗਉ ੫, ੮੨, ੧ : ੧	-	੧੮੦
ਪ੍ਰਾਣੀ ਤੂੰ ਆਇਆ ਲਾਹਾ ਲੈਣਿ ॥	ਸਿਰੀ ੫, ੭੩, ੧*: ੧	-	੪੩
ਪ੍ਰਾਣੀ ਰਾਮ ਭਗਤਿ ਸੁਖੁ ਪਾਈਐ ॥	ਰਾਮ ੧, ਅਸ ੩, ੧*: ੧	-	੯੦੩
ਪ੍ਰਾਤਹਕਾਲ ਲਾਗਉ ਜਨ ਚਰਨੀ ਨਿਸ ਬਾਸੁਰ ਦਰਸੁ ਪਾਵਉ ॥	ਦੇਵ ੫, ੨੯, ੧ : ੧	-	੫੩੩
ਪ੍ਰਾਤਹਕਾਲਿ ਹਰਿ ਨਾਮੁ ਉਚਾਰੀ ॥	ਸੂਹੀ ੫, ੩੦, ੧ : ੧	-	੭੪੩
ਪ੍ਰਾਤਮਾ ਪਾਰਬ੍ਰਹਮ ਕਾ ਰੂਪੁ ॥	ਗੋਂਡ ੫, ੨੧, ੧*: ੨	-	੮੯੮
ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥	ਟੋਡੀ ੫, ੨੧, ੧ : ੧	-	੭੧੬
ਪ੍ਰਾਨ ਅਧਾਰ ਦੁਖ ਬਿਦਾਰ ਦੈਨਹਾਰ ਬੁਧਿ ਬਿਬੇਕ ॥	ਪ੍ਰਭਾ ੫, ੧੫, ੧ : ੧	-	੧੩੪੧
ਪ੍ਰਾਨ ਅਧਾਰ ਨਾਨਕ ਹਿਤ ਚੀਤ ॥	ਗੋਂਡ ੫, ੩, ੪ : ੪	-	੮੬੩
ਪ੍ਰਾਨ ਅਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ॥	ਸਾਰ ੫, ੭੨, ੨ : ੧	-	੧੨੧੮
ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥	ਗਉ ੫, ੧੦੮, ੧*: ੨	-	੧੮੭
ਪ੍ਰਾਨ ਸੁਖਦਾਤਾ ਗੁਰਮੁਖਿ ਜਾਤਾ ਸਗਲ ਰੰਗ ਬਨਿ ਆਏ ॥	ਤੁਖਾ ੫, ਛੰਤ, ੩ : ੩	-	੧੧੧੭
ਪ੍ਰਾਨ ਸੁਖਦਾਤਾ ਜੀਅ ਸੁਖਦਾਤਾ ਤੁਮ ਕਾਹੇ ਬਿਸਾਰਿਓ ਅਗਿਆਨਥ ॥	ਮਾਰੂ ੫, ੧੦, ੧ : ੧	-	੧੦੦੧
ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ ॥	ਬਿਲਾ ਸਧ, ੧, ੨ : ੨	-	੮੫੮
ਪ੍ਰਾਨ ਗਏ ਕਹੁ ਕਾ ਕੀ ਮਾਇਆ ॥	ਗਉ ਕਬ, ੮, ੨ : ੨	-	੩੨੫
ਪ੍ਰਾਨ ਜੁ ਥਾਕੇ ਥਿਰੁ ਨਹੀ ਕੈਸੇ ਬਿਰਮਾਵਉ ॥	ਬਿਲਾ ਸਧ, ੧, ੩ : ੧	-	੮੫੮
ਪ੍ਰਾਨ ਤਜੇ ਵਾ ਕੋ ਧਿਆਨੁ ਨ ਜਾਏ ॥	ਗੋਂਡ ਨਾਮ, ੨, ੧ : ੨	-	੮੭੩
ਪ੍ਰਾਨ ਤਰਨ ਕਾ ਇਹੈ ਸੁਆਉ ॥	ਗਉ ੫, ਸੁਖ ੨੨, ੫ : ੬	-	੨੯੩
ਪ੍ਰਾਨ ਦਾਨੁ ਗੁਰਿ ਪੂਰੈ ਦੀਆ ਉਰਝਾਇਓ ਜਿਉ ਜਲ ਮੀਨਾ ॥	ਸਾਰ ੫, ੩੩, ੧*: ੨	-	੧੨੧੦
ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ ॥	ਮਲਾ ੫, ੩੦, ੧ : ੧	-	੧੨੭੩
ਪ੍ਰਾਨ ਨਾਥ ਅਨਾਥ ਦਾਤੇ ਦੀਨ ਗੋਬਿਦ ਸਰਨ ॥	ਕਾਨ ੫, ੪੦, ੨ : ੧	-	੧੩੦੬
ਪ੍ਰਾਨਪਤਿ ਗਤਿ ਮਤਿ ਜਾ ਤੇ ਪ੍ਰਿਅ ਪ੍ਰੀਤਿ ਪ੍ਰੀਤਮੁ ਭਾਵਏ ॥	ਆਸਾ ੫, ਛੰਤ ੭, ੧ : ੫	-	੪੫੭
ਪ੍ਰਾਨਪਤਿ ਦਇਆਲ ਪੁਰਖ ਪ੍ਰਭ ਸਖੇ ॥	ਕਲਿ ੫, ੭, ੧*: ੧	-	੧੩੨੨
ਪ੍ਰਾਨ ਪਿਆਰੋ ਮਨਹਿ ਅਧਾਰੋ ਚੀਤਿ ਚਿਤਵਉ ਜੈਸੇ ਪਾਨ ਤੰਬੋਲੀ ॥	ਬਿਲਾ ੫, ੮੯, ੧*: ੨	-	੮੨੨
ਪ੍ਰਾਨਪਿਤ ਤਿਆਗਿ ਆਨ ਤੂ ਰਚਿਆ ਉਰਝਿਓ ਸੰਗਿ ਬੈਰਾਈ ॥	ਸੋਰ ੫, ੩, ੨ : ੨	-	੬੦੯
ਪ੍ਰਾਨ ਮਨੁ ਤਨੁ ਜਿਨਹਿ ਦੀਆ ਰਿਦੇ ਕਾ ਆਧਾਰੁ ॥	ਸਿਰੀ ੫, ੯੫, ੧*: ੨	-	੫੧
ਪ੍ਰਾਨ ਮਨੁ ਧਨੁ ਸੰਤ ਬਹਲ ॥	ਮਾਲੀ ੫, ੪, ੧ : ੪	-	੯੮੭
ਪ੍ਰਾਨ ਮਨੁ ਧਨੁ ਸਰਬਸੋ ਹਰਿ ਗੁਨ ਨਿਧੇ ਸੁਖ ਮੋਰ ॥	ਕਾਨ ੫, ੪੮, ੧ : ੨	-	੧੩੦੭
ਪ੍ਰਾਨ ਮਾਨ ਦਾਨ ਮਗ ਜੋਹਨ ਹੀਤੁ ਚੀਤੁ ਦੇ ਲੇ ਲੇ ਪਾਰੀ ॥	ਸਮੁ ੫, ੬*: ੧	-	੧੩੮੮
ਪ੍ਰਾਨ ਮਾਨ ਪਤਿ ਪਿਤ ਸੁਤ ਬੰਧਪ ਹਰਿ ਸਰਬਸੁ ਧਨ ਮੋਰ ॥	ਸਾਰ ੫, ੧੨੪, ੧ : ੧	-	੧੨੨੮
ਪ੍ਰਾਨ ਮੀਤ ਹੀਤ ਧਨੁ ਮੇਰੈ ਨਾਨਕ ਸਦ ਬਲਿਹਾਰੇ ॥	ਆਸਾ ੫, ੪੫, ੪ : ੨	-	੩੮੨
ਪ੍ਰਾਨੀ ਕਉ ਹਰਿ ਜਸੁ ਮਨਿ ਨਹੀ ਆਵੈ ॥	ਗਉ ੯, ੩, ੧*: ੧	-	੨੧੯
ਪ੍ਰਾਨੀ ਕਉਨੁ ਉਪਾਉ ਕਰੈ ॥	ਸੋਰ ੯, ੫, ੧*: ੧	-	੬੩੨
ਪ੍ਰਾਨੀ ਕਛੂ ਨ ਚੇਤਈ ਮਦਿ ਮਾਇਆ ਕੈ ਅੰਧੁ ॥	ਸਲੋ ੯, ੨੬ : ੧	-	੧੪੨੭
ਪ੍ਰਾਨੀ ਕਾਹੇ ਕਉ ਲੋਭਿ ਲਾਗੇ ਰਤਨ ਜਨਮੁ ਖੋਇਆ ॥	ਆਸਾ ਕਬ, ੨੩, ੧*: ੧	-	੪੮੧
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥	ਸੋਰ ਰਵਿ, ੬, ੧*: ੧	-	੬੫੯

ਪ੍ਰਾਨੀ ਨਾਰਾਇਨ ਸੁਧਿ ਲੇਹਿ ॥	ਰਾਮ ੯, ੩, ੧*: ੧	੯੦੨
ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥	ਸਲੋ ੯, ੩੧ : ੧	੧੪੨੮
ਪ੍ਰਾਪਤਿ ਪੋਤਾ ਕਰਮੁ ਪਸਾਉ ॥	ਰਾਮ ੧, ੮, ੨ : ੧	੮੭੮
ਪ੍ਰਿਉ ਅਪਨਾ ਗੁਰਿ ਬਸਿ ਕਰਿ ਦੀਨਾ ਭੋਗਉ ਭੋਗ ਨਿਸੰਗਾ ॥	ਸਾਰ ੫, ੩੦, ੨ : ੧	੧੨੧੦
ਪ੍ਰਿਉ ਸਹਜ ਸੁਭਾਈ ਛੋਡਿ ਨ ਜਾਈ ਮਨਿ ਲਾਗਾ ਰੰਗੁ ਮਜੀਠਾ ॥	ਆਸਾ ੫, ਛੰਤ ੩, ੧ : ੫	੪੫੪
ਪ੍ਰਿਉ ਸੇਵਹੁ ਪ੍ਰਭ ਪ੍ਰੇਮ ਅਧਾਰਿ ॥	ਬਸੰ ੧, ਅਸ ੧, ੭ : ੩	੧੧੮੭
ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥	ਤੁਖਾ ੪, ਛੰਤ ੧, ੨ : ੩	੧੧੧੪
ਪ੍ਰਿਉ ਨਾਲੇ ਸਦ ਹੀ ਸਚਿ ਸੰਗੇ ਨਦਰੀ ਮੇਲਿ ਮਿਲਾਈ ॥	ਮਲਾ ੧, ਅਸ ੧, ੬ : ੨	੧੨੭੩
ਪ੍ਰਿਉ ਪ੍ਰਿਉ ਕਰਤੀ ਸਭੁ ਜਗੁ ਫਿਰੀ ਮੇਰੀ ਪਿਆਸ ਨ ਜਾਇ ॥	ਬਿਹਾ ੪, ਵਾਰ ੧੩ ਸ, ੩, ੨ : ੧	੫੫੩
ਪ੍ਰਿਉ ਪ੍ਰਿਉ ਕਰੈ ਸਭੈ ਹੈ ਜੇਤੀ ਗੁਰ ਭਾਵੈ ਪ੍ਰਿਉ ਪਾਈ ॥	ਮਲਾ ੧, ਅਸ ੧, ੬ : ੧	੧੨੭੩
ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ ਭੁਇਅੰਗਮ ਫਿਰਹਿ ਡਸੰਤੇ ॥	ਤੁਖਾ ੧, ਬਾਰਾ, ੧੦ : ੪	੧੧੦੮
ਪ੍ਰਿਉ ਪ੍ਰਿਉ ਨਾਮੁ ਤੇਰਾ ਦਰਸਨੁ ਚਾਹੈ ਜੈਸੇ ਦ੍ਰਿਸਟਿ ਓਹ ਚੰਦ ਚਕੋਰੀ ॥	ਗਉ ੫, ੧੩੪*, ੨ : ੨	੨੦੮
ਪ੍ਰਿਉ ਪ੍ਰਿਉ ਪ੍ਰੀਤਿ ਪ੍ਰੇਮਿ ਉਰ ਧਾਰੀ ॥	ਪ੍ਰਭਾ ੧, ੧੪, ੩ : ੧	੧੩੩੧
ਪ੍ਰਿਅ ਸੰਗੁ ਨ ਪਾਵੈ ਬਹੁ ਜੋਨਿ ਭਵਾਈਐ ॥	ਗਉ ੫, ੯੯, ੨ : ੨	੧੮੫
ਪ੍ਰਿਅ ਸਿਉ ਪ੍ਰੀਤਿ ਨ ਉਲਟੈ ਕਬਹੂ ਜੋ ਤੈ ਭਾਵੈ ਸਾਈ ॥	ਮਲਾ ੧, ਅਸ ੩, ੨ : ੧	੧੨੭੪
ਪ੍ਰਿਅ ਸਿਉ ਰਾਤੀ ਧਨ ਸੋਹਾਗਣਿ ਨਾਰਿ ॥	ਆਸਾ ੫, ੨, ੩ : ੪	੩੭੦
ਪ੍ਰਿਅ ਸਿਉ ਰਾਤੀ ਰਲੀਆ ਮਾਨੈ ॥	ਸੂਹੀ ੫, ੩, ੧ : ੩	੭੩੭
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥	ਮਾਰੂ ੫, ਸੋਲਾ ੨, ੭ : ੨	੧੦੭੩
ਪ੍ਰਿਅ ਸੋਹਾਗਨਿ ਸੀਗਾਰਿ ਕਰੀ ॥	ਆਸਾ ੫, ੯੫, ੧ : ੩	੩੯੪
ਪ੍ਰਿਅ ਕੀ ਸੋਭ ਸੁਹਾਵਨੀ ਨੀਕੀ ॥	ਮਲਾ ੫, ੨੫, ੧*: ੧	੧੨੭੨
ਪ੍ਰਿਅ ਕੀ ਚੇਰੀ ਕਾਂਢੀਐ ਲਾਲੀ ਮਾਨੈ ਨਾਉ ॥	ਸਿਰੀ ੧, ਅਸ ੨, ੩ : ੧	੫੪
ਪ੍ਰਿਅ ਕੀ ਪ੍ਰੀਤਿ ਪਿਆਰੀ ॥	ਕੇਦਾ ੫, ੫, ੧*: ੧	੧੧੨੦
ਪ੍ਰਿਅ ਕੇ ਬਚਨ ਸੁਖਾਨੇ ਹੀਅਰੈ ਇਹ ਚਾਲ ਬਨੀ ਹੈ ਭਲੀ ॥	ਦੇਵ ੪, ੨, ੧ : ੧	੫੨੭
ਪ੍ਰਿਅ ਦੇਖਤ ਜੀਵਉ ਮੇਰੀ ਮਾਈ ॥	ਆਸਾ ੫, ੧੧, ੧ : ੬	੩੭੩
ਪ੍ਰਿਅ ਪਰਦੇਸਿ ਨ ਜਾਹੁ ਵਸਹੁ ਘਰਿ ਮੋਰੈ ॥	ਮਾਰੂ ੫, ਸੋਲਾ ੨, ੪ : ੨	੧੦੭੨
ਪ੍ਰਿਅ ਪੇਖੀ ਦ੍ਰਿਸਟਿ ਪਾਏ ਸਗਲ ਨਿਧਾਨ ॥	ਆਸਾ ੫, ੭, ੩ : ੩	੩੭੨
ਪ੍ਰਿਅ ਪ੍ਰਭ ਪ੍ਰੀਤਿ ਪ੍ਰੇਮ ਰਸ ਭਗਤੀ ਹਰਿ ਜਨ ਤਾ ਕੈ ਦਰਸਿ ਸਮਾਵਤ ॥	ਸਮੁ ੫, ੭*: ੪	੧੩੮੮
ਪ੍ਰਿਅ ਪ੍ਰੀਤਮ ਬੈਰਾਗੁ ਹਿਰੈ ॥	ਆਸਾ ੫, ੧੧, ੧*: ੨	੩੭੩
ਪ੍ਰਿਅ ਪ੍ਰੀਤਿ ਪਿਆਰੋ ਮੋਰੋ ॥	ਕਾਨ ੫, ੪੩, ੧*: ੩	੧੩੦੬
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗ ਤਨੁ ਤਿਸੁ ਬਿਨਾ ॥	ਆਸਾ ੫, ਛੰਤ ੧੪, ੨ : ੩	੪੬੨
ਪ੍ਰਿਅ ਪ੍ਰੇਮ ਸਹਜਿ ਮਨਿ ਅਨਦੁ ਧਰਉ ਰੀ ॥	ਆਸਾ ੫, ੭੬, ੧*: ੧	੩੮੯
ਪ੍ਰਿਅ ਬਾਝੁ ਦੁਹੇਲੀ ਕੋਇ ਨ ਬੇਲੀ ਗੁਰਮੁਖਿ ਅੰਮ੍ਰਿਤੁ ਪੀਵਾਂ ॥	ਤੁਖਾ ੧, ਬਾਰਾ, ੧ : ੪	੧੧੦੭
ਪ੍ਰਿਅ ਬਿਨੁ ਸੀਗਾਰੁ ਕਰੀ ਤੇਤਾ ਤਨੁ ਤਾਪੈ ਕਾਪਰੁ ਅੰਗਿ ਨ ਸੁਹਾਈ ॥	ਮਲਾ ੧, ਅਸ ੩, ੬ : ੧	੧੨੭੪
ਪ੍ਰਿਅ ਮੁਖਿ ਲਾਗੋ ਜਉ ਵਡਭਾਗੋ ਸੁਹਾਗੁ ਹਮਾਰੋ ਕਤਹੁ ਨ ਡੋਲੀ ॥	ਬਿਲਾ ੫, ੮੯, ੧ : ੨	੮੨੨
ਪ੍ਰਿਅ ਰੰਗ ਦੇਖੈ ਜਪਤੀ ਨਾਮੁ ਨਿਧਾਨੀ ॥	ਕੇਦਾ ੫, ੧, ੧*: ੨	੧੧੧੯
ਪ੍ਰਿਅ ਰੰਗ ਰੰਗਿ ਰਤੀ ਨਾਰਾਇਨ ਨਾਨਕ ਤਿਸੁ ਕੁਰਬਾਨੀ ॥	ਸਾਰ ੫, ੧੨੭, ੨ : ੨	੧੨੨੮
ਪ੍ਰਿਅ ਰੰਗਿ ਜਾਗੇ ਨਹ ਛਿਦ੍ਰ ਲਾਗੇ ਕ੍ਰਿਪਾਲੁ ਸਦ ਬਖਸਿੰਦੁ ਜੀਉ ॥	ਰਾਮ ੫, ਰੁਤੀ, ੪ : ੫	੯੨੮
ਪ੍ਰਿਅ ਰੰਗਿ ਰਾਤੀ ਸਹਜ ਮਾਤੀ ਮਹਾ ਦੁਰਮਤਿ ਤਿਆਗਨੀ ॥	ਬਿਹਾ ੫, ੪, ੧ : ੪	੫੪੪
ਪ੍ਰੀਤਮ ਸਾਚਾ ਨਾਮੁ ਧਿਆਇ ॥	ਮਲਾ ੫, ੮, ੧*: ੧	੧੨੬੮
ਪ੍ਰੀਤਮ ਸਿਉ ਮਨੁ ਮਾਨਿਆ ਹਰਿ ਸੇਤੀ ਰਾਤਾ ॥	ਸੂਹੀ ੧, ਛੰਤ ੫, ੩ : ੨	੭੬੬
ਪ੍ਰੀਤਮ ਸਿਉ ਮੇਰੋ ਮਨੁ ਮਾਨਿਆ ਤਾਪੁ ਮੂਆ ਬਿਖੁ ਖਾਇ ॥	ਆਸਾ ੫, ੩੧, ੧*: ੨	੩੭੮
ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥	ਰਾਮ ੧, ਓਅੰ, ੪੫ : ੭	੯੩੬
ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥	ਗੂਜ ੧, ੨, ੧*: ੧	੪੮੯
ਪ੍ਰੀਤਮ ਗੁਣ ਅੰਕੇ ਸੁਣਿ ਪ੍ਰਭ ਬੰਕੇ ਤੁਧੁ ਭਾਵਾ ਸਰਿ ਨਾਵਾ ॥	ਤੁਖਾ ੧, ਬਾਰਾ, ੧੫ : ੩	੧੧੦੯
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥	ਮਾਝ ੫, ਬਾਰਾ, ੩ : ੭	੧੩੩
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥	ਸੋਰ ੯, ੧੨, ੧*: ੧	੬੩੪
ਪ੍ਰੀਤਮ ਤੇਰੀ ਗਤਿ ਅਗਮ ਅਪਾਰੇ ॥	ਮਲਾ ੫, ਛੰਤ ੧, ੨ : ੧	੧੨੭੮

ਪ੍ਰੇਮ ਬਿਛੋਹੁ ਦੁਹਾਗਣੀ ਦ੍ਰਿਸਟਿ ਨ ਕਰੀ ਰਾਮ ਜੀਉ ॥	ਰਾਮ ੫, ਰੁਤੀ, ੩ : ੨	-	੯੨੮
ਪ੍ਰੇਮ ਬਿਛੋਹੁ ਨ ਮੋਹੁ ਬਿਆਪੈ ਨਾਨਕ ਹਰਿ ਏਕੁ ਧਿਆਈਐ ॥	ਬਿਲਾ ੫, ੫, ੩ : ੪	-	੮੦੩
ਪ੍ਰੇਮ ਭਗਤਿ ਉਧਰਹਿ ਸੇ ਨਾਨਕ ਕਰਿ ਕਿਰਪਾ ਸੰਤੁ ਆਪਿ ਕਰਿਓ ਹੈ ॥	ਸਮੁ ੫, ੮*: ੬	-	੧੩੮੮
ਪ੍ਰੇਮ ਭਗਤਿ ਅਪਨੋ ਨਾਮੁ ਦੀਜੈ ਦਇਆਲ ਅਨੁਗ੍ਰਹੁ ਧਾਰੇ ॥	ਮਲਾ ੫, ੯, ੧*: ੨	-	੧੨੬੮
ਪ੍ਰੇਮ ਭਗਤਿ ਹੋਵਤ ਨਿਸਤਾਰਾ ॥	ਮਾਰੂ ੫, ੧੯, ੪ : ੬	-	੧੦੦੫
ਪ੍ਰੇਮ ਭਗਤਿ ਕਰਿ ਸਹਜਿ ਸਮਾਇ ॥	ਧਨਾ ੧, ਅਸ ੧, ੩ : ੨	-	੬੮੫
ਪ੍ਰੇਮ ਭਗਤਿ ਕਰੇ ਲਿਵ ਲਾਇ ॥	ਬਿਲਾ ੩, ਵਾ ੧, ੩ : ੫	-	੮੪੧
ਪ੍ਰੇਮ ਭਗਤਿ ਕੈ ਕਾਰਣੈ ਕਹੁ ਰਵਿਦਾਸ ਚਮਾਰ ॥	ਗਉ ਰਵਿ, ੧, ੩ : ੨	-	੩੪੬
ਪ੍ਰੇਮ ਭਗਤਿ ਗੁਨ ਗਾਂਵਨ ਗੀਧੇ ਪੋਹਤ ਨਹ ਸੰਸਾਰ ॥	ਸਾਰ ੫, ੯੩, ੧*: ੨	-	੧੨੨੨
ਪ੍ਰੇਮ ਭਗਤਿ ਜਿਸ ਕੈ ਮਨਿ ਲਾਗੀ ॥	ਮਾਝ ੫, ੫੦, ੨ : ੧	-	੧੦੯
ਪ੍ਰੇਮ ਭਗਤਿ ਜਿਸੁ ਆਪੇ ਦੇਇ ॥	ਗੋਂਡ ੫, ੧੭, ੩ : ੩	-	੮੬੭
ਪ੍ਰੇਮ ਭਗਤਿ ਜੋਰੀ ਸੁਖ ਮਾਨਿ ॥	ਰਾਮ ੫, ੫੧, ੨ : ੪	-	੮੯੯
ਪ੍ਰੇਮ ਭਗਤਿ ਤਾ ਕਾ ਮਨੁ ਲੀਣਾ ਪਾਰਬ੍ਰਹਮ ਮਨਿ ਭਾਵੈ ॥	ਸੋਰ ੫, ੭੯, ੨ : ੨	-	੬੨੮
ਪ੍ਰੇਮ ਭਗਤਿ ਤਿਨ ਪਾਈਆ ਬਿਖਿਆ ਨਾਹਿ ਜਰੇ ॥	ਮਾਝ ੫, ਬਾਰਾ, ੧੪ : ੪	-	੧੩੬
ਪ੍ਰੇਮ ਭਗਤਿ ਨਹੀ ਊਪਜੈ ਤਾ ਤੇ ਰਵਿਦਾਸ ਉਦਾਸ ॥	ਗਉ ਰਵਿ, ੧, ੮ : ੨	-	੩੪੬
ਪ੍ਰੇਮ ਭਗਤਿ ਨਾਨਕ ਸੁਖੁ ਪਾਇਆ ਸਾਧੂ ਸੰਗਿ ਸਮਾਈ ॥	ਆਸਾ ੫, ੫੧, ੪ : ੨	-	੩੮੪
ਪ੍ਰੇਮ ਭਗਤਿ ਨਾਨਕ ਗੁਣ ਗਾਉ ॥	ਗਉ ੫, ੧੬੯, ੪ : ੨	-	੨੦੦
ਪ੍ਰੇਮ ਭਗਤਿ ਪਰਵਾਹ ਪ੍ਰੀਤਿ ਪੁਬਲੀ ਨ ਹੁਟਇ ॥	ਸਵ ੪, ਕਲ੍ਯ, ੮ : ੧	-	੧੩੯੭
ਪ੍ਰੇਮ ਭਗਤਿ ਪ੍ਰਭ ਲਾਗੀ ॥	ਸੋਰ ੫, ੭੬, ੨ : ੧	-	੬੨੭
ਪ੍ਰੇਮ ਭਗਤਿ ਪ੍ਰਭਿ ਮਨੁ ਪਤੀਆਇਆ ॥	ਧਨਾ ੧, ਅਸ ੨, ੪ : ੪	-	੬੮੬
ਪ੍ਰੇਮ ਭਗਤਿ ਭਜੁ ਗੁਣੀ ਨਿਧਾਨੁ ॥	ਗਉ ੫, ੧੫੩, ੪ : ੧	-	੧੯੬
ਪ੍ਰੇਮ ਭਗਤਿ ਮਾਨੀ ਸੁਖੁ ਜਾਨਿਆ ਤ੍ਰਿਪਤਿ ਅਘਾਨੇ ਮੁਕਤਿ ਭਏ ॥	ਆਸਾ ਧੰਨਾ, ੧, ੩ : ੨	-	੪੮੭
ਪ੍ਰੇਮ ਭਗਤਿ ਰਾਚੇ ਜਨ ਨਾਨਕ ਹਰਿ ਸਿਮਰਨਿ ਦਹਨ ਭਏ ਮਲ ॥	ਟੋਡੀ ੫, ੨੬, ੨ : ੨	-	੭੧੭
ਪ੍ਰੇਮ ਭਗਤਿ ਰਾਤੇ ਗੋਪਾਲ ॥	ਗਉ ੫, ੧੬੧, ੪ : ੧	-	੧੯੮
ਪ੍ਰੇਮ ਰਸਾ ਨਿਧਿ ਜਾ ਕਉ ਉਪਜੀ ਛੋਡਿ ਨ ਕਤਹੂ ਜਾਤਾ ॥	ਦੇਵ ੫, ੨੧, ੧*: ੨	-	੫੩੨
ਪ੍ਰੇਮ ਵਿਛੋਹਾ ਧਣੀ ਸਉ ਅਠੇ ਪਹਰ ਲਵੰਨਿ੍ ॥	ਸਲੋ ੫, ੧੨ : ੨	-	੧੪੨੫
ਪ੍ਰੇਮਿ ਬੁਲਾਈ ਰਲੀ ਸਿਉ ਮਨ ਮਹਿ ਸਬਦੁ ਅਨੰਦੁ ॥	ਰਾਮ ੧, ਓਅੰ, ੧੨ : ੩	-	੯੩੧
ਪ੍ਰੇਮੁ ਜਾਇ ਤਉ ਡਰਪੈ ਤੇਰੋ ਜਨੁ ॥	ਆਸਾ ਰਵਿ, ੪, ੧ : ੨	-	੪੮੬
ਪ੍ਰੇਮੁ ਨ ਚਾਖਿਆ ਮੇਰੀ ਤਿਸ ਨ ਬੁਝਾਨੀ ॥	ਆਸਾ ੧, ੨੬, ੩ : ੧	-	੩੫੭
ਫਉਜ ਸਤਾਣੀ ਹਾਠ ਪੰਚਾ ਜੋੜੀਐ ॥	ਗੂਜ ੫, ਵਾਰ, ੧੫ : ੨	-	੫੨੨
ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ ॥	ਮਲਾ ੧, ਵਾਰ ੧੯ ਸ, ੧, ੧ : ੫	-	੧੨੮੬
ਫਕਰੁ ਕਰੇ ਹੋਰੁ ਜਾਤਿ ਗਵਾਏ ॥	ਸਾਰ ੪, ਵਾਰ ੨੨ ਸ, ੧, ੧ : ੪	-	੧੨੪੫
ਫਕੜ ਜਾਤੀ ਫ਼ਕੜੁ ਨਾਉ ॥	ਸਿਰੀ ੪, ਵਾਰ ੩ ਸ, ੧, ੧ : ੧	-	੮੩
ਫਫਾ ਫਿਰਤ ਫਿਰਤ ਤੂ ਆਇਆ ॥	ਗਉ ੫, ਬਾਅ, ੩੮ : ੧	-	੨੫੮
ਫਫਾ ਬਿਨੁ ਫੂਲਹ ਫਲੁ ਹੋਈ ॥	ਗਉ ਕਬ, ਬਾਅ, ੨੮ : ੧	-	੩੪੧
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥	ਆਸਾ ੧, ਪਟੀ, ੨੫ : ੧	-	੪੩੩
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥	ਆਸਾ ੫, ਅਸ ੧, ੨ : ੨	-	੪੩੦
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥	ਰਾਮ ੫, ਵਾਰ ੨੧ ਸ, ੫, ੨ : ੧	-	੯੬੬
ਫਰੀਦਾ ਉਮਰ ਸੁਹਾਵੜੀ ਸੰਗਿ ਸੁਵੰਨੜੀ ਦੇਹ ॥	ਸਲੋ ੫, ੮੩ : ੧	-	੧੩੮੨
ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥	ਸਲੋ ਫਰ, ੧੧ : ੧	-	੧੩੭੮
ਫਰੀਦਾ ਅਮਲ ਜਿ ਕੀਤੇ ਦੁਨੀ ਵਿਚਿ ਦਰਗਹ ਆਏ ਕੰਮਿ ॥	ਸਲੋ ਫਰ, ੧੦੦ : ੬	-	੧੩੮੩
ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ ॥	ਸਲੋ ਫਰ, ੮੮ : ੧	-	੧੩੮੨
ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ ॥	ਸਲੋ ਫਰ, ੪੪ : ੧	-	੧੩੮੦
ਫਰੀਦਾ ਇਟ ਸਿਰਾਣੇ ਭੁਇ ਸਵਣੁ ਕੀੜਾ ਲੜਿਓ ਮਾਸਿ ॥	ਸਲੋ ਫਰ, ੬੭ : ੧	-	੧੩੮੧
ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮਿ੍ ॥	ਸਲੋ ਫਰ, ੨੦ : ੧	-	੧੩੭੮
ਫਰੀਦਾ ਏਹੋ ਪਛੋਤਾਉ ਵਤਿ ਕੁਆਰੀ ਨ ਥੀਐ ॥	ਸਲੋ ਫਰ, ੬੩ : ੨	-	੧੩੮੧
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥	ਸਲੋ ਫਰ, ੩੭ : ੧	-	੧੩੭੯

ਫਿਰਿ ਓਹੁ ਮਰੈ ਨ ਮਰਣਾ ਹੋਵੈ ਸਹਜੇ ਸਚਿ ਸਮਾਵਣਿਆ ॥	ਮਾਝ ੩, ਅਸ ੧੯, ੪ : ੩	੧੨੦
ਫਿਰਿ ਆਪੇ ਜਗਤੁ ਉਪਾਇਆ ਕਰਤੈ ਦਾਨੁ ਸਭਨਾ ਕਉ ਦੀਆ ॥	ਬਿਹਾ ੪, ਵਾਰ, ੭ : ੩	੫੫੧
ਫਿਰਿ ਇਆ ਅਉਸਰੁ ਚਰੈ ਨ ਹਾਥਾ ॥	ਗਉ ੫, ਬਾਅ. ੩੮ : ੩	੨੫੮
ਫਿਰਿ ਏਸੁ ਤਪੇ ਦੈ ਮੁਹਿ ਕੋਈ ਲਗਹੁ ਨਾਹੀ ਏਹੁ ਸਤਿਗੁਰਿ ਹੈ ਫਿਟਕਾਰਿਆ ॥	ਗਉ ੪, ਵਾਰ ੩੦ ਸ. ੪, ੧ : ੧੨	੩੧੬
ਫਿਰਿ ਏਹ ਵੇਲਾ ਹਥਿ ਨ ਆਵੈ ਪਰਤਾਪੈ ਪਛੁਤਾਵੈਗੋ ॥	ਕਾਨ ੪, ਅਸ ੩, ੭ : ੨	੧੩੧੦
ਫਿਰਿ ਸਤਿਗੁਰ ਕੀ ਸਰਣੀ ਪਵੈ ਤਾ ਉਬਰੈ ਜਾ ਹਰਿ ਹਰਿ ਨਾਮੁ ਧਿਆਵੈ ॥	ਗਉ ੪, ਵਾਰ ੮ ਸ, ੪, ੧ : ੮	੩੦੩
ਫਿਰਿ ਹੋਇ ਤਾਤਾ ਖਰਾ ਮਾਤਾ ਨਾਮ ਬਿਨੁ ਪਰਤਾਪਏ ॥	ਆਸਾ ੧, ਛੰਤ ੫, ੧ : ੩	੪੩੮
ਫਿਰਿ ਹੋਇ ਨ ਫੇਰਾ ਅੰਤਿ ਸਚਿ ਨਿਬੇੜਾ ਗੁਰਮੁਖਿ ਮਿਲੈ ਵਡਿਆਈ ॥	ਵਡ ੩, ਛੰਤ ੬, ੧ : ੩	੫੭੧
ਫਿਰਿ ਹੋਵੈ ਕੰਚਨੁ ਭੇਟੈ ਗੁਰੁ ਪੂਰਾ ॥	ਮਾਰੂ ੩, ਸੋਲਾ ੪, ੪ : ੨	੧੦੪੭
ਫਿਰਿ ਘਿਰਿ ਅਪੁਨੇ ਗ੍ਰਿਹ ਮਹਿ ਆਇਆ ॥	ਮਾਝ ੫, ੧੦, ੨ : ੧	੯੭
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥	ਗਉ ੪, ਵਾਰ ੧੧ ਸ, ੪, ੨ : ੪	੩੦੫
ਫਿਰਿ ਡੋਲਤ ਕਤਹੂ ਨਾਹੀ ॥	ਸੋਰ ੫, ੮੭, ੧ : ੪	੬੨੯
ਫਿਰਿ ਨਾਨਕ ਦੂਖੁ ਨ ਥੀਆ ॥	ਸੋਰ ੫, ੮੫, ੨ : ੪	੬੨੯
ਫਿਰਿ ਪਛੁਤਾਹੁ ਨ ਪਾਵਹੁ ਪਾਰੁ ॥	ਭੈਰ ਕਬ, ੯, ੩ : ੪	੧੧੫੯
ਫਿਰਿ ਪੰਛੁਤਾਨਾ ਅਬ ਕਿਆ ਹੂਆ ॥	ਰਾਮ ੧, ਓਅੰ, ੩੯ : ੨	੯੩੫
ਫਿਰਿ ਪਛੁਤਾਵਹਿਗਾ ਮੂੜਿਆ ਤੂੰ ਕਵਨ ਕੁਮਤਿ ਭ੍ਰਮਿ ਲਾਗਾ ॥	ਸਿਰੀ ਬੇਣੀ, ੧, ੧*: ੧	੯੩
ਫਿਰਿ ਪਛੁਤਾਵੈ ਜਬ ਰੈਣਿ ਬਿਹਾਵੈ ॥	ਸੂਹੀ ੫, ੩, ੩ : ੨	੭੩੭
ਫਿਰਿ ਪਾਛੈ ਪਛੁਤਾਹੁਗੇ ਪ੍ਰਾਨ ਜਾਹਿੰਗੇ ਛੂਟਿ ॥	ਸਲੋ ਕਬ, ੪੧ : ੨	੧੩੬੬
ਫਿਰਿ ਫਿਰਿ ਆਵਨ ਜਾਨੁ ਨ ਹੋਈ ॥	ਗਉ ੫, ਬਾਅ, ੩੮ : ੫	੨੫੮
ਫਿਰਿ ਫਿਰਿ ਆਵੈ ਠਉਰ ਨ ਕੋਈ ॥	ਮਾਰੂ ੩, ਸੋਲਾ ੮, ੧੦ : ੨	੧੦੫੧
ਫਿਰਿ ਫਿਰਿ ਆਵੈ ਫ੍ਰਿਰਿ ਫਿਰਿ ਜਾਇ ॥	ਰਾਮ ੧, ਓਅੰ, ੩੯ : ੭	੯੩੫
ਫਿਰਿ ਫਿਰਿ ਜੂਨਿ ਭਵਾਈਅਨਿ ਜਮ ਮਾਰਗਿ ਮੁਤੇ ॥	ਗਉ ੫, ਵਾਰ, ੧੨ : ੩	੩੨੧
ਫਿਰਿ ਫਿਰਿ ਜੂਨੀ ਪਾਈਐ ਵਿਸਟਾ ਸਦਾ ਖੁਆਰੁ ॥	ਗੂਜ ੩, ਵਾਰ ੧੧ ਸ, ੩, ੨ : ੩	੫੧੨
ਫਿਰਿ ਫਿਰਿ ਜੋਗੀ ਆਵੈ ਜਾਈ ॥	ਰਾਮ ੫, ੧੩, ੩ : ੪	੮੮੬
ਫਿਰਿ ਫਿਰਿ ਡੂਬੈ ਵਾਰੋ ਵਾਰਾ ॥	ਮਾਰੂ ੩, ਸੋਲਾ ੨੪, ੮ : ੨	੧੦੬੮
ਫਿਰਿ ਫਿਰਿ ਤੇਰਾ ਆਵਨੁ ਨਾਹਿ ॥	ਰਾਮ ਕਬ, ੯, ੨ : ੪	੯੭੧
ਫਿਰਿ ਫਿਰਿ ਫਾਹੀ ਫਾਸੈ ਕਊਆ ॥	ਰਾਮ ੧, ਓਅੰ, ੩੯ : ੧	੯੩੫
ਫਿਰਿ ਫਿਰਿ ਮਾਗਨ ਕਾਹੇ ਜਾਇ ॥	ਰਾਮ ੫, ੨੮, ੩ : ੪	੮੯੧
ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥	ਸੋਰ ੪, ਵਾਰ ੭ ਸ, ੩, ੧ : ੨	੬੪੫
ਫਿਰਿ ਬਹੁੜਿ ਨ ਭਵਜਲ ਫੇਰੇ ਜੀਉ ॥	ਗਉ ੪, ੬੯, ੨ : ੪	੧੭੫
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥	ਰਾਮ ੩, ਅਨੰ, ੨੨ : ੪	੯੨੦
ਫਿਰਿ ਮੈਲਾ ਵੇਸੁ ਨ ਹੋਈ ਗੁਰਮੁਖਿ ਬੂਝੈ ਕੋਈ ਹਉਮੈ ਮਾਰਿ ਪਛਾਣਿਆ ॥	ਸੂਹੀ ੩, ਛੰਤ ੪, ੨ : ੩	੭੭੦
ਫਿਰਿ ਵੇਲਾ ਹਥਿ ਨ ਆਵਈ ਜਮ ਕਾ ਡੰਡੁ ਲਾਗੇ ॥	ਮਾਰੂ ੩, ਵਾਰ, ੧੨ : ੩	੧੦੯੦
ਫਿਰਿ ਵੇਲਾ ਹਥਿ ਨ ਆਵਈ ਜਮਕਾਲਿ ਵਸਿ ਕਿਤਾ ॥	ਸੂਹੀ ੩, ਵਾਰ, ੫ : ੪	੭੮੭
ਫੀਕੇ ਹਰਿ ਕੇ ਨਾਮ ਬਿਨੁ ਸਾਦ ॥	ਸਾਰ ੫, ੭੮, ੧*: ੧	੧੨੧੯
ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ ॥	ਆਸਾ ਕਬ, ੬, ੧ : ੧	੪੭੭
ਫੁਨਿ ਕੀਰਤਿਵੰਤ ਸਦਾ ਸੁਖ ਸੰਪਤਿ ਰਿਧਿ ਅਰੁ ਸਿਧਿ ਨ ਛੋਡਇ ਸਥੁ ॥	ਸਵ ੪, ਮਥੁ, ੭ : ੨	੧੪੦੫
ਫੁਨਿ ਗਰਭਿ ਨਾਹੀ ਬਸੰਤ ॥	ਰਾਮ ੫, ੪੯, ੧ : ੪	੮੯੮
ਫੁਨਿ ਗੁਰੂ ਜਲ ਬਿਮਲ ਅਥਾਹ ਮਜਨੁ ਕਰਹੁ ਸੰਤ ਗੁਰਸਿਖ ਤਰਹੁ ਨਾਮ ਸਚ ਰੰਗ ਸਰਿ ॥	ਸਵ ੪, ਨਲ੍ਯ, ੧੪ : ੩	੧੪੦੦
ਫੁਨਿ ਗੁਰੂ ਪਰਮਲ ਸਰਸ ਕਰਤ ਕੰਚਨੁ ਪਰਸ ਮੈਲੁ ਦੁਰਮਤਿ ਹਿਰਤ ਸਬਦਿ ਗੁਰੁ ਧ੍ਯਾਈਐ ॥	ਸਵ ੪, ਨਲ੍ਯ, ੧੫ : ੩	੧੪੦੧
ਫੁਨਿ ਜਾਨੈ ਕੋ ਤੇਰਾ ਅਪਾਰੁ ਨਿਰਭਉ ਨਿਰੰਕਾਰੁ ਅਕਥ ਕਥਨਹਾਰੁ ਤੁਝਹਿ ਬੁਝਾਈ ਹੈ ॥	ਸਵ ੪, ਨਲ੍ਯ, ੨ : ੩	੧੩੯੮

ਫੁਨਿ ਤਰਹਿ ਤੇ ਸੰਤ ਹਿਤ ਭਗਤ ਗੁਰੁ ਗੁਰੁ ਕਰਹਿ ਤਰਿਓ ਪ੍ਰਹਲਾਦੁ ਗੁਰ ਮਿਲਤ ਮੁਨਿ ਜੰਨ ਰੇ ॥	ਸਵ ੪, ਨਲ੍ਹ, ੧੬ : ੩	-	੧੪੦੧
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ ॥	ਸਵ ੪, ਨਲ੍ਹ, ੯ : ੩	-	੧੪੦੦
ਫੁਨਿ ਦ੍ਰੋਪਤੀ ਲਾਜ ਰਖੀ ਹਰਿ ਪ੍ਰਭ ਜੀ ਛੀਨਤ ਬਸਤ੍ਰ ਦੀਨ ਬਹੁ ਸਾਜ ॥	ਸਵ ੪, ਨਲ੍ਹ, ੧੨ : ੩	-	੧੪੦੦
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥	ਸਵ ੪, ਮਥੁ, ੨ : ੨	-	੧੪੦੪
ਫੁਨਿ ਪ੍ਰੇਮ ਰੰਗ ਪਾਈਐ ਗੁਰਮੁਖਹਿ ਧਿਆਈਐ ਅੰਨ ਮਾਰਗ ਤਜਹੁ ਭਜਹੁ ਹਰਿ ਗ੍ਯਾਨੀਅਹੁ ॥	ਸਵ ੪, ਨਲ੍ਹ, ੧੩ : ੩	-	੧੪੦੦
ਫੁਨਿ ਬਹੁਤਿ ਨ ਆਵਣ ਵਾਰ ॥	ਪ੍ਰਭਾ ੧, ੯, ੧*: ੨	-	੧੩੨੯
ਫੁਨਿ ਬੇਦ ਬਿਰੰਚਿ ਬਿਚਾਰਿ ਰਹਿਓ ਹਰਿ ਜਾਪੁ ਨ ਛਾਡ੍ਯਉ ਏਕ ਘਰੀ ॥	ਸਵ ੫, ਮਥੁ, ੪ : ੨	-	੧੪੦੯
ਫੁਨਿ ਮਨ ਬਚ ਕ੍ਰਮ ਜਾਨੁ ਅਨਤ ਦੂਜਾ ਨ ਮਾਨੁ ਨਾਮੁ ਸੋ ਅਪਾਰੁ ਸਾਰੁ ਦੀਨੋ ਗੁਰਿ ਰਿਦ ਧਰ ॥	ਸਵ ੪, ਨਲ੍ਹ, ੩ : ੩	-	੧੩੯੮
ਫੁਫੀ ਨਾਨੀ ਮਾਸੀਆ ਦੇਰ ਜੇਠਾਨਤੀਆਹ ॥	ਮਾਰੂ ੧, ਅਸ ੧੦, ੨ : ੧	-	੧੦੧੫
ਫੁਰਮਾਇਸਿ ਬਹੁਤੁ ਚਲਾਏ ॥	ਮਾਰੂ ੧, ੨, ੩ : ੨	-	੯੮੯
ਫੁਰਮਾਨੀ ਹੈ ਕਾਰ ਖਸਮਿ ਪਠਾਇਆ ॥	ਮਾਝ ੧, ਵਾਰ, ੧੦ : ੫	-	੧੪੨
ਫੁਰਮਾਨੁ ਤੇਰਾ ਸਿਰੈ ਊਪਰਿ ਫਿਰਿ ਨ ਕਰਤ ਬੀਚਾਰ ॥	ਗਉ ਕਬ, ਅਸ ੬੯, ੧ : ੧	-	੩੩੮
ਫੁਲੁ ਭਾਉ ਫਲੁ ਲਿਖਿਆ ਪਾਇ ॥	ਸਿਰੀ ੧, ੩੨, ੨ : ੩	-	੨੫
ਫੂਟੀ ਆਖੈ ਕਛੂ ਨ ਸੂਝੈ ਬੂਡਿ ਮੂਏ ਬਿਨੁ ਪਾਨੀ ॥	ਕੇਦਾ ਕਬ, ੪, ੧ : ੨	-	੧੧੨੩
ਫੂਟੈ ਖਪਰੁ ਦੁਬਿਧਾ ਮਨਸਾ ॥	ਬਿਲਾ ੧, ਥਿਤੀ, ੨੦ : ੪	-	੮੪੦
ਫੂਟੈ ਖਾਪਰੁ ਭੀਖ ਨ ਭਾਇ ॥	ਰਾਮ ੧, ਅਸ ੨, ੩ : ੩	-	੯੦੩
ਫੂਟੋ ਆਂਡਾ ਭਰਮ ਕਾ ਮਨਹਿ ਭਇਓ ਪਰਗਾਸੁ ॥	ਮਾਰੂ ੫, ੧੪, ੧ : ੧	-	੧੦੦੨
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥	ਆਸਾ ੧, ੩੪, ੨ : ੧	-	੩੫੯
ਫੂਲ ਲਗੇ ਫਲ ਰਤਨ ਭਾਂਤਿ ॥	ਬਸੰ ੫, ੧, ੪ : ੨	-	੧੧੮੦
ਫੂਲਿ ਰਹੀ ਸਗਲੀ ਬਨਰਾਇ ॥	ਭੈਰ ਕਬ, ੧੪, ੨ : ੪	-	੧੧੬੧
ਫੂਲੁ ਭਵਰਿ ਜਲੁ ਮੀਨਿ ਬਿਗਾਰਿਓ ॥	ਗੂਜ ਰਵਿ, ੧, ੧ : ੨	-	੫੨੫
ਫੇਰਿ ਓਹ ਵੇਲਾ ਓਸੁ ਹਥਿ ਨ ਆਵੈ ਓਹੁ ਆਪਣਾ ਬੀਜਿਆ ਆਪੇ ਖਾਵੈ ॥	ਗਉ ੪, ਵਾਰ ੮ ਸ, ੪, ੧ : ੬	-	੩੦੩
ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ ॥	ਜਪੁ ੧, ੪ : ੩	-	੨
ਫੇਰਿ ਦੀਆ ਦੇਹੁਰਾ ਨਾਮੇ ਕਉ ਪੰਡੀਅਨ ਕਉ ਪਿਛਵਾਰਲਾ ॥	ਮਲਾ ਨਾਮ, ੨, ੩ : ੨	-	੧੨੯੨
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥	ਰਾਮ ਬਸ, ਵਾਰ, ੫ : ੧	-	੯੬੭
ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥	ਰਾਮ ਬਸ, ਵਾਰ, ੫ : ੯	-	੯੬੭
ਫੇਰੀ ਫੇਰੁ ਨ ਹੋਵੈ ਕਬ ਹੀ ਏਕੁ ਸਬਦੁ ਬੰਧਿ ਪਾਲੈ ॥	ਰਾਮ ੫, ੮, ੨ : ੩	-	੮੮੫
ਫੇਰੇ ਤਸਬੀ ਕਰੇ ਖੁਦਾਇ ॥	ਰਾਮ ੩, ਵਾਰ ੧੧ ਸ, ੧, ੧ : ੮	-	੯੫੧
ਫੋੜੇ ਕਾ ਦੁਖੁ ਸਹੈ ਜੀਉ ॥	ਬਸੰ ਰਵਿ, ੧, ੩ : ੩	-	੧੧੯੬
ਫੋਕਟ ਕਰਮ ਕਰਹਿ ਅਗਿਆਨੀ ਮਨਮੁਖਿ ਅੰਧ ਕਹਾਵਥ ॥	ਮਾਰੂ ੫, ੧੦, ੨ : ੨	-	੧੦੦੧
ਫੋਕਟ ਕਰਮ ਨਿਹਫਲ ਹੈ ਸੇਵ ॥	ਭੈਰ ੫, ੧੨, ੨ : ੪	-	੧੧੬੦
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥	ਮਾਝ ੧, ਵਾਰ ੨੬ ਸ, ੧, ੧ : ੨	-	੧੪੯
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥	ਆਸਾ ਨਾਮ, ੨, ੧ : ੨	-	੪੮੫
ਬਈਅਰਿ ਨਾਮਿ ਸੋੁਹਾਗਣੀ ਸਚੁ ਸਵਾਰਣਹਾਰੋ ॥	ਵਡ ੧, ਅਲਾ ੩, ੮ : ੩	-	੫੮੧
ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥	ਸੋਰ ੧, ਅਸ ੪, ੮ : ੧	-	੬੩੭
ਬਸਇ ਕਰੋਧੁ ਸਰੀਰਿ ਚੰਡਾਰਾ ॥	ਸੂਹੀ ੫, ਅਸ ੧, ੩ : ੧	-	੭੫੯
ਬਸਹਿ ਸੰਤ ਜਿਸੁ ਰਿਦੈ ਦੁਖ ਦਾਰਿਦ੍ਰ ਨਿਵਾਰਨੁ ॥	ਸਵ ੫, ਮਥੁ, ੭ : ੨	-	੧੪੦੯
ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ ॥	ਆਸਾ ਕਬ, ੬, ੩ : ੧	-	੪੭੭
ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥	ਬਿਲਾ ੫, ੪੯, ੨ : ੨	-	੮੧੩
ਬਸਤ ਕਮਾਵਤ ਸਭਿ ਸੁਖੀ ਕਿਛੁ ਊਨ ਨ ਦੀਸੈ ॥	ਬਿਲਾ ੫, ੬੩, ੩ : ੧	-	੮੧੭
ਬਸੰਤ ਰੁਤਿ ਆਈ ॥	ਬਸੰ ੫, ੧੮, ੧ : ੩	-	੧੧੮੫
ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ ॥	ਜੈਤ ੫, ਵਾਰ, ੭ : ੧	-	੭੦੭
ਬਸੰਤਿ ਸਾਧ ਰਿਦਯੰ ਅਚੁਤ ਬੁਝੰਤਿ ਨਾਨਕ ਬਡਭਾਗੀਅਹ ॥	ਸਸ ੫, ੫੭ : ੫	-	੧੩੫੯
ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥	ਜੈਤ ੫, ਵਾਰ ੯ ਸ, ੫, ੧ : ੧	-	੭੦੭

ਬਸੰਤੀ ਸੰਦੂਰ ਸੁਹਾਈ ॥	ਰਾਗ, ੧ : ੨੬	-	੧੪੩੦
ਬਸਤੁ ਅਗੋਚਰ ਗੁਰ ਮਿਲਿ ਲਹੀ ॥	ਗੋਂਡ ੫, ੧੯, ੪ : ੩	-	੮੬੮
ਬਸਤੁ ਅਗੋਚਰ ਪਾਈ ॥	ਸੋਰ ਕਬ, ੭, ੨ : ੩	-	੬੫੬
ਬਸਤੁ ਅਗੋਚਰ ਭਾਈ ॥	ਰਾਮ ੫, ੪, ੧*: ੨	-	੮੮੩
ਬਸੰਤੁ ਹਮਾਰੈ ਰਾਮ ਰੰਗੁ ॥	ਬਸੰ ੫, ੧੧, ੧*: ੧	-	੧੧੮੩
ਬਸੰਤੁ ਚੜਿਆ ਫੂਲੀ ਬਨਰਾਇ ॥	ਬਸੰ ੩, ੧੭, ੧ : ੧	-	੧੧੭੬
ਬਸਤੁ ਮਾਹਿ ਲੇ ਬਸਤੁ ਗਡਾਈ ॥	ਗਉ ੫, ਸੁਖ ੧੭, ੨ : ੭	-	੨੮੫
ਬਸਤੋ ਹੋਇ ਹੋਇ ਸੋੁ ਊਜਰੁ ਊਜਰੁ ਹੋਇ ਸੁ ਬਸੈ ॥	ਸਾਰ ਕਬ, ੨, ੧ : ੨	-	੧੨੫੨
ਬਸਤ੍ਰ ਉਤਾਰਿ ਦਿਗੰਬਰੁ ਹੋਗੁ ॥	ਬਸੰ ੩, ੪, ੧ : ੧	-	੧੧੬੯
ਬਸਤ੍ਰ ਹਮਾਰੇ ਰੰਗਿ ਚਲੂਲ ॥	ਆਸਾ ੫, ੭, ੩ : ੧	-	੩੭੨
ਬਸਤ੍ਰ ਛੀਨਤ ਦ੍ਰੋਪਤੀ ਰਖੀ ਲਾਜ ॥	ਬਸੰ ੫, ਅਸ ੧, ੪ : ੨	-	੧੧੯੨
ਬਸਤ੍ਰ ਨ ਪਹਿਰੈ ॥	ਆਸਾ ੧, ਵਾਰ ੯ ਸ, ੧, ੨ : ੯	-	੪੬੭
ਬਸਤ੍ਰ ਬਿਭੂਖਨ ਸੁਖ ਬਹੁਤ ਬਿਸੇਖੈ ॥	ਆਸਾ ੫, ੧੧, ੨ : ੧	-	੩੭੩
ਬਸਿ ਰਹੇ ਹਿਰਦੈ ਗੁਰ ਚਰਨ ਪਿਆਰੇ ॥	ਬਿਲਾ ੫, ੮, ੧*: ੨	-	੮੦੩
ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ ॥	ਮਾਰੂ ੧, ੪, ੨ : ੧	-	੯੯੦
ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕਉ ਜੇ ਹੋਇ ਪਵਨ ॥	ਆਸਾ ੫, ਛੰਤ ੮, ੪ : ੫	-	੪੫੮
ਬਸੁਧਾ ਸਪਤ ਦੀਪ ਹੈ ਸਾਗਰ ਕਢਿ ਕੰਚਨੁ ਕਾਢਿ ਧਰੀਜੈ ॥	ਕਲਿ ੪, ਅਸ ੧, ੬ : ੧	-	੧੩੨੩
ਬਸੁਧਾ ਕਾਗਦੁ ਜਉ ਕਰਉ ਹਰਿ ਜਸੁ ਲਿਖਨੁ ਨ ਜਾਇ ॥	ਸਲੋ ਕਬ, ੮੧ : ੨	-	੧੩੬੮
ਬਸੁਧਾ ਖੋਦਿ ਕਰਹਿ ਦੁਇ ਚੂਲ੍ਹੇ ਸਾਰੇ ਮਾਣਸ ਖਾਵਹਿ ॥	ਆਸਾ ਕਬ, ੨, ੨ : ੨	-	੪੭੬
ਬਸੁਧਾ ਤਲੈ ਤਲੈ ਸਭ ਊਪਰਿ ਮਿਲਿ ਸਾਧੂ ਚਰਨ ਰੁਲੀਜੈ ॥	ਕਲਿ ੪, ਅਸ ੩, ੨ : ੧	-	੧੩੨੪
ਬਸੁਧਾ ਦੀਓ ਬਰਤਨਿ ਬਲਨਾ ॥	ਰਾਮ ੫, ਅਸ ੨, ੪ : ੩	-	੯੧੩
ਬਸੁਧਾ ਬਸਿ ਕੀਨੀ ਸਭ ਰਾਜੇ ਬਿਨਤੀ ਕਰੈ ਪਟਰਾਨੀ ॥	ਭੈਰ ਨਾਮ, ੯, ੨ : ੧	-	੧੧੬੫
ਬਸੈ ਘਟਾ ਘਟ ਲੀਪ ਨ ਛੀਪੈ ॥	ਕਾਨ ਨਾਮ, ੧, ੧ : ੧	-	੧੩੧੮
ਬਸ੍ਰਿੰਤ ਰਿਖਿਅੰ ਤਿਆਗਿ ਮਾਨੰ ॥	ਸਸ ੫, ੧੩ : ੩	-	੧੩੫੫
ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ ॥	ਸੂਹੀ ਕਬ, ੫, ੩ : ੧	-	੭੯੩
ਬਹੰਤਿ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹ ਚਿੰਤਾ ਜਨਮੰ ਤ ਮਰਣਹ ॥	ਸਸ ੫, ੧੭ : ੨	-	੧੩੫੪
ਬਹਤੀ ਜਾਤ ਕਦੇ ਦ੍ਰਿਸਟਿ ਨ ਧਾਰਤ ॥	ਸੂਹੀ ੫, ੩੩, ੧ : ੧	-	੭੪੩
ਬਹਤੀ ਮਨਸਾ ਰਾਖਹੁ ਬਾਂਧਿ ॥	ਗਉ ਕਬ, ਥਿਤੀ, ੧੦ : ੨	-	੩੪੩
ਬਹਦਿਆ ਉਠਦਿਆ ਨ ਵਿਸਰੈ ਸਾਚਾ ਸਚੁ ਸੋਈ ॥	ਸਾਰ ੪, ਵਾਰ, ੫ : ੩	-	੧੨੩੯
ਬਹਦਿਆ ਉਠਦਿਆ ਨਿਤ ਧਿਆਈਐ ਸਦਾ ਸਦਾ ਸੁਖੁ ਹੋਇ ॥	ਮਲਾ ੧, ਵਾਰ ੭ ਸ, ੩, ੧ : ੪	-	੧੨੮੧
ਬਹਦਿਆ ਉਠਦਿਆ ਨੀਤਾ ਨੀਤਿ ॥	ਆਸਾ ੧, ੬, ੩ : ੨	-	੩੫੦
ਬਹਰੇ ਕਰਨ ਅਕਲਿ ਭਈ ਹੋਛੀ ਸਬਦ ਸਹਜੁ ਨਹੀ ਬੂਝਿਆ ॥	ਭੈਰ ੧, ੩, ੩ : ੧	-	੧੧੨੬
ਬਹਲੇ ਭੇਖ ਭਵਹਿ ਦਿਨੁ ਰਾਤੀ ਹਉਮੈ ਰੋਗੁ ਨ ਜਾਈ ॥	ਭੈਰ ੩, ੧੪, ੩ : ੧	-	੧੧੩੧
ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥	ਸੋਰ ੪, ਵਾਰ, ੮ : ੧	-	੬੪੫
ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ ॥	ਵਡ ੧, ਅਲਾ ੫, ੩ : ੩	-	੫੮੨
ਬਹੁ ਸੰਜਮਿ ਸਾਂਤਿ ਨ ਪਾਵੈ ਕੋਇ ॥	ਬਸੰ ੩, ੧੨, ੨ : ੨	-	੧੧੭੫
ਬਹੁ ਅਭਿਮਾਨਿ ਅਪਣੀ ਪਤਿ ਖੋਇ ॥	ਬਸੰ ੩, ੧੧, ੨ : ੨	-	੧੧੭੫
ਬਹੁ ਸੰਕਟ ਜੋਨੀ ਭਰਮਾਏ ॥	ਮਾਰੂ ੩, ਸੋਲਾ ੨੪, ੪ : ੨	-	੧੦੬੮
ਬਹੁ ਸਾਸਤ੍ਰ ਬਹੁ ਸਿਮ੍ਰਿਤੀ ਪੇਖੇ ਸਰਬ ਢਢੋਲਿ ॥	ਗਉ ੫, ਸੁਖ ੩, ੩ ਸ: ੧	-	੨੬੫
ਬਹੁ ਸਾਦਹੁ ਦੂਖੁ ਪਰਾਪਤਿ ਹੋਵੈ ॥	ਮਾਰੂ ੧, ਸੋਲਾ ੧੪, ੭ : ੧	-	੧੦੩੪
ਬਹੁ ਸਾਦ ਲੁਭਾਣੇ ਕਿਰਤ ਕਮਾਣੇ ਵਿਛੁੜਿਆ ਨਹੀ ਮੇਲਾ ॥	ਤੁਖਾ ੧, ਛੰਤ ੬, ੧ : ੩	-	੧੧੧੨
ਬਹੁ ਕਰਮ ਕਮਾਵਹਿ ਸਭੁ ਦੁਖ ਕਾ ਪਸਾਰਾ ॥	ਮਾਰੂ ੩, ਸੋਲਾ ੧੬, ੧੩ : ੨	-	੧੦੬੦
ਬਹੁ ਕਰਮ ਕਮਾਵਹਿ ਲੋਭਿ ਮੋਹਿ ਵਿਆਪੇ ਹਉਮੈ ਕਦੇ ਨ ਚੂਕੈ ਫੇਰੀ ॥	ਸਾਰ ੪, ਵਾਰ ੩੫ ਸ, ੩, ੨ : ੩	-	੧੨੫੧
ਬਹੁ ਕਰਮ ਕਮਾਵਹਿ ਵਧਹਿ ਵਿਕਾਰਾ ॥	ਮਾਰੂ ੩, ਸੋਲਾ ੧੮, ੭ : ੨	-	੧੦੬੨
ਬਹੁ ਕਰਮ ਕਮਾਵੈ ਦੁਖੁ ਸਬਾਇਆ ॥	ਆਸਾ ੩, ਅਸ ੨੫, ੬ : ੩	-	੪੨੪
ਬਹੁ ਕਰਮ ਕਮਾਵੈ ਮੁਕਤਿ ਨ ਪਾਏ ॥	ਮਾਝ ੩, ਅਸ ੨੪, ੪ : ੧	-	੧੨੩
ਬਹੁ ਕਰਮ ਕਰੇ ਸਤਿਗੁਰੁ ਨਹੀ ਪਾਇਆ ॥	ਮਲਾ ੩, ੧੧, ੩ : ੧	-	੧੨੬੧

ਬਹੁ ਕਰਮ ਕਰੈ ਕਿਛੁ ਥਾਇ ਨ ਪਾਏ ॥	ਮਾਝ ੩, ਅਸ ੩੦, ੫ : ੨	-	੧੨੭
ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥	ਮਲਾ ੩, ਅਸ ੩, ੨ : ੪	-	੧੨੭੭
ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਤਿਸ ਕੈ ਬਲਿ ਜਾਉ ॥	ਸੋਰ ੫, ਅਸ ੧, ੭ : ੧	-	੬੪੦
ਬਹੁ ਗੁਨਿ ਧੁਨਿ ਮੁਨਿ ਜਨ ਖਟੁ ਬੇਤੇ ਅਵਰੁ ਨ ਕਿਛੁ ਲਾਈਕੀ ਰੇ ॥	ਆਸਾ ੫, ੧੩੩, ੧ : ੧	-	੪੦੪
ਬਹੁ ਚਿੰਤ ਵਿਸਾਰੀ ਹਰਿ ਨਾਮੁ ਉਰਿ ਧਾਰੀ ਨਾਨਕ ਹਰਿ ਭਏ ਹੈ ਸਖਾਈ ॥	ਧਨਾ ੪, ੮, ੨ : ੨	-	੬੬੯
ਬਹੁ ਚਿੰਤਾ ਚਿਤਵੈ ਆਪੁ ਨ ਪਛਾਨਾ ॥	ਗਉ ੩, ੨੬, ੧ : ੩	-	੧੫੯
ਬਹੁ ਚਿੰਤਾ ਪਿੜ ਚਾਲੈ ਹਾਰੀ ॥	ਗਉ ੧, ਅਸ ੩, ੪ : ੨	-	੨੨੨
ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰ ਦਿਸਹ ॥	ਸਸ ੫, ੭ : ੧	-	੧੩੫੪
ਬਹੁ ਜੋਨੀ ਜਨਮਹਿ ਮਰਹਿ ਬਿਖਿਆ ਬਿਕਰਾਲ ॥	ਬਿਲਾ ੫, ੨੯, ੧ : ੨	-	੮੦੭
ਬਹੁ ਜੋਨੀ ਭਉਦਾ ਫਿਰੈ ਜਿਉ ਸੁੰਞੈਂ ਘਰਿ ਕਾਉ ॥	ਸਿਰੀ ੩, ੪੩, ੨ : ੨	-	੩੦
ਬਹੁ ਜੋਨੀ ਭਵਹਿ ਧੁਰਿ ਕਿਰਤਿ ਲਿਖਿਆਸਾ ॥	ਗਉ ੫, ੭੧*, ੩ : ੨	-	੧੭੬
ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹਾਰੇ ਲੇਖੇ ॥	ਧਨਾ ਰਵਿ, ੧, ੨ : ੧	-	੬੯੪
ਬਹੁਤਾ ਕਹੀਐ ਬਹੁਤਾ ਹੋਇ ॥	ਜਪੁ ੧, ੨੪ : ੧੦	-	੫
ਬਹੁਤਾ ਕਰਮੁ ਲਿਖਿਆ ਨਾ ਜਾਇ ॥	ਜਪੁ ੧, ੨੫ : ੧	-	੫
ਬਹੁਤਾ ਜੀਵਣੁ ਮੰਗੀਐ ਮੁਆ ਨ ਲੋੜੈ ਕੋਇ ॥	ਸਿਰੀ ੧, ਅਸ ੧੫, ੬ : ੧	-	੬੩
ਬਹੁਤਾ ਬੋਲਣੁ ਝਖਣੁ ਹੋਇ ॥	ਧਨਾ ੧, ੫, ੧* : ੧	-	੬੬੧
ਬਹੁ ਤਾਲ ਪੂਰੇ ਵਾਜੇ ਵਜਾਏ ॥	ਮਾਝ ੩, ਅਸ ੨੧, ੬ : ੧	-	੧੨੨
ਬਹੁ ਤੀਰਥ ਭਵਿਆ ॥	ਆਸਾ ੧, ਵਾਰ ੯ ਸ, ੧, ੨ : ੩	-	੪੬੭
ਬਹੁਤੁ ਉਰਧ ਤਪ ਸਾਧਨ ਸਾਧੇ ॥	ਗਉ ੫, ੧੧੧*, ੨ : ੧	-	੨੦੨
ਬਹੁਤੁ ਓਪਮਾ ਥੋਰ ਕਹੀ ॥	ਮਾਲੀ ੫, ੩, ੪ : ੧	-	੯੮੭
ਬਹੁਤੁ ਸਜਾਇ ਪਇਆ ਦੇਸਿ ਲੰਮੈ ॥	ਮਾਰੂ ੫, ਅਸ ੮, ੫ : ੨	-	੧੦੨੦
ਬਹੁਤੁ ਸਿਆਣਪ ਆਗਲ ਭਾਰਾ ॥	ਗਉ ੫, ੭੮, ੧ : ੨	-	੧੭੮
ਬਹੁਤੁ ਸਿਆਣਪ ਆਵਹਿ ਜਾਹਿ ॥	ਧਨਾ ੧, ਅਸ ੨, ੫ : ੨	-	੬੮੬
ਬਹੁਤੁ ਸਿਆਣਪ ਹਉਮੈ ਮੇਰੀ ॥	ਸਾਰ ੪, ਵਾਰ ੩੫ ਸ, ੩, ੨ : ੨	-	੧੨੫੧
ਬਹੁਤੁ ਸਿਆਣਪ ਜਮ ਕਾ ਭਉ ਬਿਆਪੈ ॥	ਗਉ ੫, ਸੁਖ ੩, ੪ : ੧	-	੨੬੪
ਬਹੁਤੁ ਸਿਆਣਪ ਭਰਮੁ ਨ ਜਾਏ ॥	ਮਾਰੂ ੧, ਸੋਲਾ ੫, ੮ : ੨	-	੧੦੨੫
ਬਹੁਤੁ ਸਿਆਣਪ ਲਇਆ ਨ ਜਾਈ ਕਰਿ ਥਾਕੇ ਸਭਿ ਚਤੁਰਾਈ ॥	ਵਡ ੪, ਛੰਤ ੨, ੪ : ੪	-	੫੭੩
ਬਹੁਤੁ ਸਿਆਣਪ ਲਾਗੈ ਧੂਰਿ ॥	ਆਸਾ ੧, ੧੩, ੧ : ੨	-	੩੫੨
ਬਹੁਤੁ ਕਰਹਿ ਫੁਰਮਾਇਸੀ ਵਰਤਹਿ ਹੋਇ ਅਫਾਰ ॥	ਸਿਰੀ ੫, ੭੧, ੧ : ੩	-	੪੨
ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥	ਬਿਹਾ ੫, ੩, ੩ : ੨	-	੫੪੩
ਬਹੁਤੁ ਖਜਾਨੇ ਮੇਰੈ ਪਾਲੈ ਪਰਿਆ ਅਮੋਲ ਲਾਲ ਆਖੂਟਾ ॥	ਸਾਰ ੫, ੩੨, ੨ : ੧	-	੧੨੧੦
ਬਹੁਤੁ ਜਨਮ ਭਰਮਤ ਤੈ ਹਾਰਿਓ ਅਸਥਿਰ ਮਤਿ ਨਹੀ ਪਾਈ ॥	ਸੋਰ ੯, ੩, ੩ : ੧	-	੬੩੨
ਬਹੁਤੁ ਜੋਨਿ ਭਰਮਤ ਦੁਖੁ ਪਾਇਆ ਹਉਮੈ ਬੰਧਨ ਕੇ ਭਾਰਾ ॥	ਸੋਰ ੫, ੨੬, ੨ : ੨	-	੬੧੬
ਬਹੁਤੁ ਦਰਬੁ ਹਸਤੀ ਅਰੁ ਘੋੜੇ ਲਾਲ ਲਾਖ ਬੈ ਆਨੀ ॥	ਆਸਾ ੫, ੩੮, ੧ : ੨	-	੩੭੯
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥	ਗਉ ੫, ੮੦, ੧ : ੧	-	੧੭੯
ਬਹੁਤੁ ਦੁਆਰੇ ਭ੍ਰਮਿ ਭ੍ਰਮਿ ਆਇਆ ॥	ਮਾਰੂ ੫, ਸੋਲਾ ੭, ੧੪ : ੧	-	੧੦੭੮
ਬਹੁਤੁ ਧਨਾਢਿ ਅਚਾਰਵੰਤੁ ਸੋਭਾ ਨਿਰਮਲ ਰੀਤਿ ॥	ਸਿਰੀ ੫, ਅਸ ੨੬, ੭ : ੧	-	੭੦
ਬਹੁਤੁ ਪਏ ਅਸਗਾਹ ਗੋਤੇ ਖਾਹਿ ਨ ਨਿਕਲਹਿ ॥	ਮਾਝ ੧, ਵਾਰ ੧੭ ਸ, ੧, ੧ : ੪	-	੧੪੫
ਬਹੁਤੁ ਪਿਆਸ ਜਬਾਬੁ ਨ ਪਾਇਆ ॥	ਸੂਹੀ ਰਵਿ, ੧, ੩ : ੨	-	੭੯੩
ਬਹੁਤੁ ਪ੍ਰਤਾਪੁ ਗਾਂਉ ਸਉ ਪਾਏ ਦੁਇ ਲਖ ਟਕਾ ਬਰਾਤ ॥	ਸਾਰ ਕਬ, ੧, ੧ : ੧	-	੧੨੫੧
ਬਹੁਤੁ ਬਰਸ ਤਪੁ ਕੀਆ ਕਾਸੀ ॥	ਗਉ ਕਬ, ੧੫, ੩ : ੧	-	੩੨੬
ਬਹੁਤੁ ਵਡਿਆਈਆ ਸਾਹਿਬੈ ਨਹ ਜਾਹੀ ਗਣੀਆ ॥	ਬਿਲਾ ੪, ਵਾਰ, ੧੨ : ੩	-	੮੫੪
ਬਹੁਤੇ ਅਉਗਣ ਕੂਕੈ ਕੋਈ ॥	ਆਸਾ ੧, ੨੮, ੨ : ੧	-	੩੫੭
ਬਹੁਤੇ ਫੇਰ ਪਏ ਕਿਰਪਨ ਕਉ ਅਬ ਕਿਛੁ ਕਿਰਪਾ ਕੀਜੈ ॥	ਧਨਾ ੩, ੯, ੨ : ੧	-	੬੬੬
ਬਹੁਤੇ ਭੇਖ ਕਰਹਿ ਭੇਖਧਾਰੀ ॥	ਬਿਲਾ ੩, ਵਾ ੨, ੯ : ੧	-	੮੪੨
ਬਹੁਤੇ ਭੇਖ ਕਰੇ ਨਹੀ ਭੀਜੈ ॥	ਮਾਰੂ ੩, ਸੋਲਾ ੧੫, ੧੧ : ੨	-	੧੦੫੯
ਬਹੁਤੇ ਭੇਖ ਕਰੇ ਭੇਖਧਾਰੀ ॥	ਮਾਰੂ ੩, ਸੋਲਾ ੨੩, ੧੪ : ੧	-	੧੦੬੭

ਬਹੁਤੇ ਭੇਖ ਕਰੈ ਨਹ ਪਾਏ ਬਿਨੁ ਸਤਿਗੁਰ ਸੁਖੁ ਨ ਪਾਈ ਹੇ ॥	ਮਾਰੂ ੩, ਸੋਲਾ ੪, ੧੨ : ੩	੧੦੪੭
ਬਹੁਤੇ ਭੇਖ ਕਰੈ ਭੇਖਧਾਰੀ ॥	ਗਉ ੩, ਅਸ ੩, ੬ : ੧	੨੩੦
ਬਹੁਤੇਰੀ ਥਾਈ ਰਲਾਇ ਰਲਾਇ ਦਿਤਾ ਉਘਤਿਆ ਪੜਦਾ ਅਗੈ ਆਇ ਖਲੋਹਾ ॥	ਰਾਮ ੫, ਵਾਰ ੭ ਸ. ੫, ੨ : ੮	੯੬੦
ਬਹੁਤੇ ਵੇਸ ਕਰੀ ਪਿਰ ਬਾਝਹੁ ਮਹਲੀ ਲਹਾ ਨ ਥਾਓ ॥	ਤੁਖਾ ੧, ਬਾਰਾ, ੧੬ : ੪	੧੧੦੯
ਬਹੁਤੇ ਵੇਸ ਕਰੇ ਕੂੜਿਆਰਿ ॥	ਰਾਮ ੧, ਓਅੰ, ੨੯ : ੪	੯੩੩
ਬਹੁਤੋ ਬਹੁਤੁ ਵਖਾਣੀਐ ਊਚੋ ਊਚਾ ਥਾਉ ॥	ਸਿਰੀ ੫, ੭੭, ੪ : ੧	੪੪
ਬਹੁ ਦੁਖੁ ਪਾਇਆ ਦੂਜਾ ਭਾਇਆ ॥	ਆਸਾ ੧, ਵਾਰ ੯ ਸ, ੧, ੨ : ੮	੪੬੭
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥	ਸੋਰ ਕਬ, ੯, ੧ : ੧	੬੫੬
ਬਹੁ ਪ੍ਰਕਾਰ ਖੋਜਹਿ ਸਭਿ ਤਾ ਕਉ ਬਿਖਮੁ ਨ ਜਾਈ ਲੈਨ ॥	ਧਨਾ ੫, ੧੩, ੧*: ੨	੬੭੪
ਬਹੁ ਬੰਧਹਿ ਪਰੀਆ ॥	ਬਿਹਾ ੫, ੧, ੩ : ੩	੫੩੭
ਬਹੁ ਬਿਧਿ ਕਹਿਓ ਪੁਕਾਰਿ ਪੁਕਾਰਿ ॥	ਭੈਰ ਕਬ, ੯, ੫ : ੪	੧੧੫੯
ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥	ਸਿਰੀ ੩, ੬੪, ੧ : ੩	੩੯
ਬਹੁ ਬਿਧਿ ਕਰਮ ਕਰਹਿ ਭਾਇ ਦੂਜੈ ਬਿਨੁ ਸਬਦੈ ਬਉਰਾਨਿਆ ॥	ਸਾਰ ੩, ਅਸ ੩, ੧ : ੨	੧੨੩੪
ਬਹੁ ਬਿਧਿ ਜੋਨੀ ਫਿਰਤ ਅਨੇਤਾ ॥	ਮਾਰੂ ੫, ੧੯, ੩ : ੨	੧੦੦੫
ਬਹੁ ਬਿਧਿ ਥਾਕਾ ਕਰਮ ਕਮਾਇ ॥	ਮਲਾ ੩, ੧੩, ੩ : ੪	੧੨੬੨
ਬਹੁ ਬਿਧਿ ਧਰਮ ਨਿਰੂਪੀਐ ਕਰਤਾ ਦੀਸੈ ਸਭ ਲੋਇ ॥	ਗਉ ਰਵਿ, ੧, ੨ : ੧	੩੪੬
ਬਹੁ ਬਿਧਿ ਪੂਜਾ ਖੋਜੀਆ ਮੇਰੇ ਲਾਲ ਜੀਉ ਇਹੁ ਮਨੁ ਤਨੁ ਸਭੁ ਅਰਪੇਹਾ ਰਾਮ ॥	ਬਿਹਾ ੫, ੧, ੩ : ੨	੫੪੨
ਬਹੁ ਬਿਧਿ ਬੇਦ ਪਾਠ ਸਭਿ ਸੋਧਾ ॥	ਮਾਰੂ ੫, ਅਸ ੭, ੨ : ੨	੧੦੧੯
ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ ॥	ਭੈਰ ੩, ੧, ੩ : ੨	੧੧੨੮
ਬਹੁ ਬਿਧਿ ਮਾਇਆ ਮੋਹ ਹਿਰਾਨੋ ॥	ਮਲਾ ੫, ੧੫, ੧*: ੧	੧੨੬੯
ਬਹੁ ਬਿਧਿ ਰੂਪ ਰੰਗ ਆਪਾਰਾ ॥	ਸੂਹੀ ੫, ੪੫, ੧ : ੫	੭੪੬
ਬਹੁ ਬੇਅੰਤ ਊਚ ਤੇ ਊਚਾ ॥	ਗਉ ੫, ਸੁਖ ੨੧, ੬ : ੯	੨੯੧
ਬਹੁ ਬੇਅੰਤੁ ਅੰਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥	ਦੇਵ ੫, ੩੨, ੧ : ੧	੫੩੪
ਬਹੁ ਭੇਖ ਕਰਹਿ ਮਨਿ ਸਾਂਤਿ ਨ ਹੋਇ ॥	ਬਸੰ ੩, ੧੧, ੨ : ੧	੧੧੭੫
ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ ॥	ਸਿਰੀ ੩, ੩੫, ੧ : ੧	੨੬
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥	ਆਸਾ ੧, ਵਾਰ ੯ ਸ, ੧, ੨ : ੫	੪੬੭
ਬਹੁ ਭੋਜਨ ਕਾਪਰ ਸੰਗੀਤ ॥	ਗਉ ੫, ਸੁਖ ੨੦, ੮ : ੫	੨੯੦
ਬਹੁ ਮਾਣੁ ਕੀਆ ਤੁਧੁ ਉਪਰੇ ਤੂੰ ਆਪੇ ਪਾਇਹਿ ਥਾਇ ਜੀਉ ॥	ਸਿਰੀ ੫, ਅਸ ੨੯, ੧੪ : ੩	੭੪
ਬਹੁ ਮੈਲੇ ਨਿਰਮਲ ਹੋਇਆ ਸਭ ਕਿਲਬਿਖ ਹਰਿ ਜਸਿ ਜਾਲਾ ॥	ਮਾਲੀ ੪, ੫, ੪ : ੧	੯੮੫
ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥	ਸਲੋ ੩, ੧੨ : ੨	੧੪੧੩
ਬਹੁ ਰੰਗ ਦੇਖਿ ਭੁਲਾਇਆ ਭੁਲਿ ਭੁਲਿ ਆਵੈ ਜਾਇ ਜੀਉ ॥	ਸੂਹੀ ੧, ਅਸ ੨, ੬ : ੨	੭੫੧
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥	ਗਉ ੫, ੮੧, ੧ : ੧	੧੭੯
ਬਹੁ ਰੰਗੀ ਰਸ ਭੋਗਿਆ ਸਬਦਿ ਰਹੈ ਨਿਰਬਾਣੁ ॥	ਬਿਹਾ ੪, ਵਾਰ ੬ ਸ, ੩, ੨ : ੩	੫੫੦
ਬਹੁਰਿ ਉਸ ਕਾ ਬਿਸ੍ਵਾਸੁ ਨ ਹੋਵੈ ॥	ਗਉ ੫, ਸੁਖ ੫, ੨ : ੬	੨੬੮
ਬਹੁਰਿ ਹਮ ਕਾਹੇ ਆਵਹਿਗੇ ॥	ਮਾਰੂ ਕਬ, ੪, ੧*: ੧	੧੧੦੩
ਬਹੁਰਿ ਕਮਾਵਹਿ ਹੋਇ ਨਿਸੰਕ ॥	ਪ੍ਰਭਾ ੫, ਅਸ ੨, ੨ : ੩	੧੩੪੮
ਬਹੁਰਿ ਨ ਆਵੈ ਜੋਨੀ ਬਾਟ ॥	ਭੈਰ ਕਬ, ੯, ੪ : ੪	੧੧੫੯
ਬਹੁਰਿ ਨ ਹੋਇ ਤੇਰਾ ਆਵਨ ਜਾਨੁ ॥	ਗੂਜ ਨਾਮ, ੧, ੧*: ੨	੫੨੫
ਬਹੁਰਿ ਨ ਹੋਵੈ ਆਵਨ ਜਾਨੁ ॥	ਗਉ ੫, ਸੁਖ ੨੪, ੫ : ੮	੨੯੫
ਬਹੁਰਿ ਨ ਛੋਡੈ ਹਰਿ ਸੰਗਿ ਹਿਲੈ ॥	ਗਉ ੫, ਅਸ ੨, ੫ : ੨	੨੩੬
ਬਹੁਰਿ ਨ ਤ੍ਰਿਸਨਾ ਲਾਗੈ ਆਇ ॥	ਗਉ ੫, ਸੁਖ ੧੪, ੧ : ੪	੨੮੧
ਬਹੁਰਿ ਨ ਫਿਰੀਆ ॥	ਸੂਹੀ ੫, ੪੪, ੨ : ੭	੭੪੬
ਬਹੁਰਿ ਨ ਲੇਖਾ ਪੁਛਿ ਬੁਲਾਇਆ ॥	ਮਾਝ ੫, ੨੫, ੪ : ੨	੧੦੨
ਬਹੁਰਿ ਬਹੁਰਿ ਉਆਹੂ ਲਪਟੇਰਾ ॥	ਗਉ ੫, ੮੨, ੧ : ੨	੧੮੦
ਬਹੁਰਿ ਬਹੁਰਿ ਤਿਸੁ ਸੰਗਿ ਮਨੁ ਰਾਚੀ ॥	ਭੈਰ ੫, ਅਸ ੩, ੧*: ੨	੧੧੫੭

ਬੰਦੇ ਸੇ ਜਿ ਪਵਹਿ ਵਿਚਿ ਬੰਦੀ ਵੇਖਣ ਕਉ ਦੀਦਾਰੁ ॥	ਆਸਾ ੧, ਵਾਰ ੬ ਸ, ੧, ੧ : ੨	-	੪੬੫
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥	ਤਿਲੰ ਕਬ, ੧, ੧*: ੧	-	੭੨੭
ਬੰਦੇ ਚਸਮ ਦੀਦੰ ਫਨਾਇ ॥	ਤਿਲੰ ੫, ੧, ੧*: ੧	-	੭੨੩
ਬੰਦੇ ਬੰਦਗੀ ਇਕਤੀਆਰ ॥	ਗਉ ਕਬ, ਅਸ ੬੯, ੧*: ੧	-	੩੩੮
ਬੰਧਚਿ ਬੰਧਨੁ ਪਾਇਆ ॥	ਰਾਮ ਕਬ, ੧੦, ੧ : ੧	-	੯੭੧
ਬੰਧਨ ਅੰਧ ਕੂਪ ਗ੍ਰਿਹ ਮੇਰਾ ॥	ਆਸਾ ੫, ੭੩, ੩ : ੧	-	੩੮੮
ਬੰਧਨ ਸਉਦਾ ਅਣਵੀਚਾਰੀ ॥	ਆਸਾ ੧, ਅਸ ੧੦, ੫ : ੧	-	੪੧੬
ਬੰਧਨ ਸਾਹ ਸੰਚਹਿ ਧਨੁ ਜਾਇ ॥	ਆਸਾ ੧, ਅਸ ੧੦, ੬ : ੧	-	੪੧੬
ਬੰਧਨ ਸੁਤ ਕੰਨਿਆ ਅਰੁ ਨਾਰਿ ॥	ਆਸਾ ੧, ਅਸ ੧੦, ੨ : ੨	-	੪੧੬
ਬੰਧਨ ਕਰਮ ਧਰਮ ਹਉ ਕਰਤਾ ॥	ਭੈਰ ੫, ੪੧, ੨ : ੨	-	੧੧੪੭
ਬੰਧਨ ਕਰਮ ਧਰਮ ਹਉ ਕੀਆ ॥	ਆਸਾ ੧, ਅਸ ੧੦, ੩ : ੧	-	੪੧੬
ਬੰਧਨ ਕਾਟਨਹਾਰੁ ਸੁਆਮੀ ॥	ਧਨਾ ੫, ੫੭, ੨ : ੧	-	੬੮੪
ਬੰਧਨ ਕਾਟਨਹਾਰੁ ਮਨਿ ਵਸੈ ॥	ਭੈਰ ੫, ੪੧, ੨ : ੩	-	੧੧੪੭
ਬੰਧਨ ਕਾਟਿ ਸੇਵਕ ਕਰਿ ਰਾਖੇ ॥	ਆਸਾ ੫, ੧੦੦, ੩ : ੩	-	੩੯੫
ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥	ਸੋਰ ੫, ੬੮, ੧*: ੨	-	੬੨੬
ਬੰਧਨ ਕਾਟਿ ਕੀਏ ਅਪਨੇ ਦਾਸ ॥	ਗਉ ੫, ੭੭, ੩ : ੩	-	੧੭੮
ਬੰਧਨ ਕਾਟਿ ਤਰੈ ਹਰਿ ਨਾਇ ॥	ਗਉ ੫, ੧੪੭, ੪*: ੨	-	੧੯੫
ਬੰਧਨ ਕਾਟਿ ਬਿਸਾਰੇ ਅਉਗਨ ਅਪਨਾ ਬਿਰਦੁ ਸਮ੍ਹਾਰਿਆ ॥	ਆਸਾ ੫, ੪੫, ੧ : ੧	-	੩੮੨
ਬੰਧਨ ਕਾਟਿ ਮੁਕਤਿ ਗੁਰਿ ਕੀਨਾ ॥	ਬਿਲਾ ੫, ੮, ੨ : ੨	-	੮੦੪
ਬੰਧਨ ਕਾਟਿ ਮੁਕਤਿ ਘਰਿ ਆਣੈ ॥	ਰਾਮ ੧, ਓਅੰ, ੨੪ : ੪	-	੯੩੨
ਬੰਧਨ ਕਾਟਿ ਮੁਕਤਿ ਜਨੁ ਭਇਆ ॥	ਗਉ ੫, ਸੁਖ ੨੦, ੩ : ੫	-	੨੮੯
ਬੰਧਨ ਕਾਟਿ ਲੇਹੁ ਅਪੁਨੇ ਕਰਿ ਕਬਹੂ ਨ ਆਵਹ ਹਾਰਿ ॥	ਧਨਾ ੫, ੧੯, ੧ : ੨	-	੬੭੫
ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥	ਬਿਲਾ ੫, ੫੩, ੧ : ੧	-	੮੧੪
ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ ॥	ਬਿਲਾ ੫, ੫੭, ੧ : ੧	-	੮੧੫
ਬੰਧਨ ਕਿਰਖੀ ਕਰਹਿ ਕਿਰਸਾਨ ॥	ਆਸਾ ੧, ਅਸ ੧੦, ੪ : ੧	-	੪੧੬
ਬੰਧਨ ਖੋਲਨਿ੍ ਸੰਤ ਦੂਤ ਸਭਿ ਜਾਹਿ ਛਪਿ ॥	ਗੂਜ ੫, ਵਾਰ, ੯ : ੪	-	੫੨੦
ਬੰਧਨ ਤੂਟਹਿ ਮੁਕਤਿ ਹੋਇ ਤ੍ਰਿਸਨਾ ਅਗਨਿ ਬੁਝਾਏ ॥	ਮਾਰੂ ੧, ਅਸ ੫, ੫ : ੨	-	੧੦੧੧
ਬੰਧਨ ਤੂਟੇ ਇਕੁ ਨਾਮੁ ਵਸਾਮੰ ॥	ਬਿਲਾ ੧, ਅਸ ੧, ੭ : ੪	-	੮੩੧
ਬੰਧਨ ਤੇ ਹੋਈ ਛੁਟਕਾਰ ॥	ਰਾਮ ੫, ਅਸ ੪, ੭ : ੪	-	੯੧੫
ਬੰਧਨ ਤੇ ਹੋਈ ਛੋਟ ॥	ਰਾਮ ੫, ੩੮, ੨ : ੨	-	੮੯੪
ਬੰਧਨ ਤੇ ਛੁਟਕਾਵੈ ਪ੍ਰਭੂ ਮਿਲਾਵੈ ਹਰਿ ਹਰਿ ਨਾਮੁ ਸੁਨਾਵੈ ॥	ਧਨਾ ੫, ੧੪, ੧ : ੧	-	੬੭੪
ਬੰਧਨ ਤੇ ਮੁਕਤਾ ਘਟਿ ਘਟਿ ਜੁਗਤਾ ਕਹਿ ਨ ਸਕਉ ਹਰਿ ਜੈਸਾ ॥	ਸਾਰ ੫, ਛੰਤ ੧, ੩ : ੫	-	੧੨੩੭
ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥	ਟੋਡੀ ੫, ੨੦, ੧ : ੧	-	੭੧੬
ਬੰਧਨ ਤੋਰਿ ਭਏ ਨਿਰਵੈਰ ॥	ਗਉ ੫, ਸੁਖ ੨੨, ੪ : ੭	-	੨੯੨
ਬੰਧਨ ਤੋਰਿ ਰਾਮ ਲਿਵ ਲਾਈ ਸੰਤਸੰਗਿ ਬਨਿ ਆਈ ॥	ਸਾਰ ੫, ੮੭, ੧ : ੧	-	੧੨੨੧
ਬੰਧਨ ਤੋਰੇ ਸਹਜਿ ਧਿਆਨੁ ॥	ਆਸਾ ੧, ਅਸ ੯, ੭ : ੩	-	੪੧੬
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ ਏਕ ਸਬਦਿ ਲਿਵ ਲਾਈ ॥	ਰਾਮ ੫, ਅਸ ੬, ੫ : ੧	-	੯੧੫
ਬੰਧਨ ਤੋੜਿ ਬੋਲਾਵੈ ਰਾਮੁ ॥	ਗਉ ੫, ੯੩, ੧ : ੧	-	੧੮੩
ਬੰਧਨ ਤੋੜਿ ਲੀਏ ਪ੍ਰਭਿ ਮੋਲੇ ॥	ਮਾਰੂ ੫, ਸੋਲਾ ੧, ੧੨ : ੧	-	੧੦੭੨
ਬੰਧਨ ਤੋੜੇ ਸਦਾ ਹੈ ਮੁਕਤਾ ॥	ਮਾਝ ੩, ਅਸ ੨੭, ੪ : ੨	-	੧੨੫
ਬੰਧਨ ਤੋੜੇ ਮੁਕਤਿ ਘਰਿ ਰਹੈ ॥	ਮਲਾ ੩, ੧੩, ੧ : ੩	-	੧੨੬੨
ਬੰਧਨ ਤੋੜੈ ਸਚਿ ਵਸੈ ਅਗਿਆਨੁ ਅਧੇਰਾ ਜਾਇ ॥	ਬਿਹਾ ੪, ਵਾਰ ੭ ਸ, ੪, ੨ : ੨	-	੫੫੧
ਬੰਧਨ ਤੋੜੈ ਹੋਵੈ ਮੁਕਤੁ ॥	ਸਲੋ ੧, ੧੬ : ੪	-	੧੪੧੧
ਬੰਧਨ ਤੋੜੈ ਮੁਕਤਿ ਹੋਇ ਸਚੇ ਰਹੈ ਸਮਾਇ ॥	ਸੋਰ ੪, ਵਾਰ ੬ ਸ, ੩, ੧ : ੩	-	੬੪੪
ਬੰਧਨ ਨ ਤੂਟਹਿ ਮੁਕਤਿ ਨ ਪਾਇ ॥	ਗਉ ੩, ਅਸ ੬, ੧ : ੨	-	੨੩੧
ਬੰਧਨ ਪੁਤੁ ਕਲਤੁ ਮਨਿ ਬੀਆ ॥	ਆਸਾ ੧, ਅਸ ੧੦, ੩ : ੨	-	੪੧੬
ਬੰਧਨ ਬੰਧਿ ਭਵਾਏ ਸੋਇ ॥	ਆਸਾ ੧, ਵਾਰ ੫ ਸ, ੧, ੨ : ੨੧	-	੪੬੫

ਬੰਧਨ ਬੇਦੁ ਬਾਦੁ ਅਹੰਕਾਰ ॥	ਆਸਾ ੧, ਅਸ ੧੦, ੭ : ੧	੪੧੬
ਬੰਧਨ ਮਾਤ ਪਿਤਾ ਸੰਸਾਰਿ ॥	ਆਸਾ ੧, ਅਸ ੧੦, ੨ : ੧	੪੧੬
ਬੰਧਨ ਮਾਤ ਪਿਤਾ ਸੁਤ ਬਨਿਤਾ ॥	ਭੈਰ ੫, ੪੧, ੨ : ੧	੧੧੪੭
ਬੰਧਨ ਮੁਕਤਾ ਜਾਤੁ ਨ ਦੀਸੈ ॥	ਕਾਨ ਨਾਮ, ੧, ੧ : ੨	੧੩੧੮
ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥	ਸਿਰੀ ੫, ੯੭, ੩ : ੨	੫੨
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥	ਆਸਾ ੧, ਪਟੀ, ੬ : ੨	੪੩੨
ਬੰਧਨਿ ਬੰਧਿ ਭਵਾਈਅਨੁ ਕਰਣਾ ਕਛੂ ਨ ਜਾਇ ॥	ਸਲੋ ੩, ੧੭ : ੪	੧੪੧੪
ਬੰਧਨਿ ਬਾਧਿਓ ਮਾਇਆ ਫਾਸ ॥	ਗਉ ੩, ੩੪, ੪ : ੧	੧੬੨
ਬੰਧਨਿ ਬਾਧਿਆ ਆਈਐ ਜਾਈਐ ॥	ਬਿਲਾ ੧, ਅਸ ੨, ੫ : ੪	੮੩੨
ਬੰਧਨਿ ਬਾਧਿਆ ਆਵੈ ਜਾਇ ॥	ਰਾਮ ੧, ਅਸ ੨, ੩ : ੪	੯੦੩
ਬੰਧਨਿ ਬਾਧਿਆ ਇਨ ਬਿਧਿ ਛੂਟੈ ਗੁਰਮੁਖਿ ਸੇਵੈ ਨਰਹਰੇ ॥	ਤੁਖਾ ੧, ਛੰਤ ੬, ੧ : ੬	੧੧੧੨
ਬੰਧਨਿ ਬਿਨਸੈ ਮੋਹ ਵਿਕਾਰ ॥	ਆਸਾ ੧, ਅਸ ੧੦, ੭ : ੨	੪੧੬
ਬਧਾ ਚਟੀ ਜੋ ਭਰੇ ਨਾ ਗੁਣੁ ਨਾ ਉਪਕਾਰੁ ॥	ਸੂਹੀ ੩, ਵਾਰ ੭ ਸ, ੨, ੩ : ੧	੭੮੭
ਬਧਿਕੁ ਉਧਾਰਿਓ ਖਮਿ ਪ੍ਰਹਾਰ ॥	ਬਸੰ ੫, ਅਸ ੧, ੩ : ੧	੧੧੯੨
ਬੰਧਿ ਚਲਾਇਆ ਜਾ ਪ੍ਰਭ ਭਾਇਆ ਨਾ ਦੀਸੈ ਨਾ ਸੁਣੀਐ ॥	ਤੁਖਾ ੧, ਛੰਤ ੨, ੫ : ੩	੧੧੧੦
ਬੰਧੁ ਤੁਟਾ ਬੇੜੀ ਨਹੀ ਨਾ ਤੁਲਹਾ ਨਾ ਹਾਥ ॥	ਮਲਾ ੧, ਵਾਰ ੨੧ ਸ, ੧, ੩ : ੩	੧੨੮੭
ਬੰਧੁ ਪਾਇਆ ਮੇਰੈ ਸਤਿਗੁਰਿ ਪੂਰੈ ਹੋਈ ਸਰਬ ਕਲਿਆਣ ॥	ਸੋਰ ੫, ੪੪, ੧*: ੨	੬੧੯
ਬਧੇ ਕਰਨਿ ਸਲਾਮ ਖਸਮ ਨ ਭਾਣਿਆ ॥	ਮਾਝ ੧, ਵਾਰ, ੧੧ : ੬	੧੪੩
ਬਧੇ ਛੁਟਹਿ ਸਚਿ ਸਚੁ ਪਛਾਣੀਐ ॥	ਮਲਾ ੧, ਵਾਰ, ੨੧ : ੨	੧੨੮੭
ਬਧੇ ਬਿਕਾਰ ਲਿਖੇ ਬਹੁ ਕਾਗਰ ॥	ਗਉ ੫, ੧੪੭, ੪ : ੧	੧੯੫
ਬਧੋਹੁ ਪੁਰਖਿ ਬਿਧਾਤੈ ਤਾਂ ਤੂ ਸੋਹਿਆ ॥	ਫੁਨ ੫, ੧੦ : ੨	੧੩੬੨
ਬਨਸਪਤਿ ਮਉਲੀ ਚੜਿਆ ਬਸੰਤੁ ॥	ਬਸੰ ੩, ੧੪, ੧ : ੧	੧੧੭੬
ਬਨਸਪਤਿ ਮਉਲੀ ਫਲ ਫੁਲ ਪੇਡੇ ॥	ਗਉ ੫, ੮੪, ੪ : ੧	੧੮੦
ਬਨਹਿ ਬਸੇ ਕਿਉ ਪਾਈਐ ਜਉ ਲਉ ਮਨਹੁ ਨ ਤਜਹਿ ਬਿਕਾਰ ॥	ਮਾਰੂ ਕਬ, ੨, ੧ : ੧	੧੧੦੩
ਬਨ ਕਾ ਮਿਰਗੁ ਮੁਕਤਿ ਸਭੁ ਹੋਗੁ ॥	ਗਉ ਕਬ, ੪, ੧ : ੨	੩੨੪
ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥	ਸੋਰ ਕਬ, ੩, ੨ : ੧	੬੫੪
ਬਨ ਖੰਡਿ ਮਾਇਆ ਮੋਹਿ ਹੈਰਾਨਾ ॥	ਆਸਾ ੧, ਅਸ ੮, ੧ : ੨	੪੧੫
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥	ਸਲੋ ਕਬ, ੧੫੪ : ੨	੧੩੭੨
ਬਨ ਫਿਰਿ ਥਕੇ ਬਨ ਵਾਸੀਆ ਪਿਰੁ ਗੁਰਮਤਿ ਰਿਦੈ ਨਿਹਾਲਿ ॥	ਗਉ ੪, ਕਰ ੨, ੧ : ੨	੨੩੪
ਬਨ ਫੂਲੇ ਮੰਝ ਬਾਰਿ ਮੈ ਪਿਰੁ ਘਰਿ ਬਾਹੁੜੈ ॥	ਤੁਖਾ ੧, ਬਾਰਾ, ੫ : ੨	੧੧੦੮
ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥	ਭੈਰ ੫, ੧੫, ੧ : ੧	੧੧੩੯
ਬਨ ਮਹਿ ਭੂਲੀ ਜੇ ਫਿਰਾ ਬਿਨੁ ਗੁਰ ਬੂਝ ਨ ਪਾਉ ॥	ਸਿਰੀ ੧, ਅਸ ੬, ੭ : ੨	੫੭
ਬਨਮਾਲਾ ਬਿਭੂਖਨ ਕਮਲ ਨੈਨ ॥	ਮਾਰੂ ੫, ਸੋਲਾ ੧੧, ੧੦ : ੧	੧੦੮੨
ਬਨਵਾਲੀ ਚਕ੍ਰਪਾਣਿ ਦਰਸਿ ਅਨੂਪਿਆ ॥	ਮਾਰੂ ੫, ਸੋਲਾ ੧੧, ੪ : ੨	੧੦੮੨
ਬਨਾਰਸਿ ਅਸਿ ਬਸਤਾ ॥	ਗੋਂਡ ਨਾਮ, ੧, ੨ : ੨	੮੭੩
ਬਨਿਤਾ ਸੁਤ ਦੇਹ ਗ੍ਰੇਹ ਸੰਪਤਿ ਸੁਖਦਾਈ ॥	ਧਨਾ ਕਬ, ੫, ੧ : ੧	੬੯੨
ਬਨਿਤਾ ਛੋਡਿ ਬਦ ਨਦਰਿ ਪਰ ਨਾਰੀ ॥	ਪ੍ਰਭਾ ੫, ਅਸ ੨, ੫ : ੩	੧੩੪੮
ਬਨਿਤਾ ਬਿਨੋਦ ਅਨੰਦ ਮਾਇਆ ਅਗਿਆਨਤਾ ਲਪਟਾਵਏ ॥	ਆਸਾ ੫, ਛੰਤ ੮, ੨ : ੪	੪੫੮
ਬਨਿ ਤਿਨਿ ਪਰਬਤਿ ਹੈ ਪਾਰਬ੍ਰਹਮੁ ॥	ਗਉ ੫, ਸੁਖ ੨੩, ੨ : ੫	੨੯੪
ਬਨਿ ਭੀਹਾਵਲੈ ਹਿਕੁ ਸਾਥੀ ਲਧਮੁ ਦੁਖ ਹਰਤਾ ਹਰਿ ਨਾਮਾ ॥	ਗੂਜ ੫, ਵਾਰ ੭ ਸ, ੫, ੨ : ੧	੫੧੯
ਬੰਨਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥	ਸਲੋ ਫਰ, ੨ : ੨	੧੩੭੭
ਬਨੁ ਗ੍ਰਿਹੁ ਸਮਸਰਿ ਹਾਂ ॥	ਆਸਾ ੫, ੧੫੭, ੨ : ੨	੪੦੯
ਬੰਨੁ ਬਦੀਆ ਕਰਿ ਧਾਵਣੀ ਤਾ ਕੋ ਆਖੈ ਧੰਨੁ ॥	ਸੋਰ ੧, ੨, ੪ : ੨	੫੯੬
ਬਨੁ ਬਨੁ ਖੋਜਤ ਫਿਰਤ ਬੈਰਾਗੀ ॥	ਗਉ ੫, ੧੧੭*, ੧ : ੧	੨੦੩
ਬਨੁ ਬਨੁ ਢੂਢਿ ਢੂਢਿ ਫਿਰਿ ਥਾਕੀ ਗੁਰਿ ਪੂਰੈ ਘਰਿ ਨਿਸਤਾਰੇ ॥	ਨਟ ੪, ਅਸ ੪, ੪ : ੨	੯੮੨
ਬਨੁ ਬਨੁ ਫਿਰਤ ਉਦਾਸ ਬੂੰਦ ਜਲ ਕਾਰਣੇ ॥	ਫੁਨ ੫, ੧੧ : ੩	੧੩੬੨
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥	ਆਸਾ ੫, ਛੰਤ ੫, ੧ ਸ: ੧	੪੫੫

ਬਲਬੰਚ ਕਰੈ ਨ ਜਾਨੈ ਲਾਭੈ ਸੋ ਧੂਰਤੁ ਨਹੀ ਮੂੜ੍ਹਾ ॥	ਸਾਰ ੫, ੯੦, ੧ : ੧	-	੧੨੨੧
ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ ॥	ਸਮੁ ੫, ੧*: ੫	-	੧੩੮੭
ਬਲ ਬੁਧਿ ਸਿਆਨਪ ਹਉਮੈ ਰਹੀ ॥	ਗਉ ੫, ੧੪੪*, ੪ : ੧	-	੨੧੧
ਬਲ ਬੁਧਿ ਸੁਧਿ ਪਰਾਣ ਸਰਬਸੁ ਸੰਤਨਾ ਕੀ ਰਾਸਿ ॥	ਮਾਰੂ ੫, ਅਸ ੨, ੮ : ੧	-	੧੦੧੭
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥	ਆਸਾ ੫, ਛੰਤ ੧੧, ੪ : ੩	-	੪੬੦
ਬਲਵੰਡ ਖੀਵੀ ਨੇਕ ਜਨ ਜਿਸੁ ਬਹੁਤੀ ਛਾਉ ਪਤ੍ਰਾਲੀ ॥	ਰਾਮ ਬਸ, ਵਾਰ, ੩ : ੮	-	੯੬੭
ਬਲਵੰਤ ਬਲਾਤ ਕਾਰਣਹ ॥	ਸਸ ੫, ੬੩ : ੨	-	੧੩੫੯
ਬਲਵੰਤਿ ਬਿਆਪਿ ਰਹੀ ਸਭ ਮਹੀ ॥	ਗੂਜ ਪੰ, ੧੪, ੧*: ੧	-	੪੯੯
ਬਲਿਓ ਚਰਾਗੁ ਅੰਧ੍ਯਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥	ਸਮੁ ੫, ੯ : ੫	-	੧੩੮੭
ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ ॥	ਸਿਰੀ ੪, ਛੰਤ ੧, ੨ : ੩	-	੭੮
ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥	ਮਾਲੀ ੫, ੮, ੨ : ੨	-	੯੮੮
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥	ਸਲੋ ਕਬ, ੨ : ੨	-	੧੩੬੪
ਬਲਿਹਾਰੀ ਇਹ ਪ੍ਰੀਤਿ ਕਉ ਜਿਹ ਜਾਤਿ ਬਰਨੁ ਕੁਲੁ ਜਾਇ ॥	ਸਲੋ ਕਬ, ੫੭ : ੨	-	੧੩੬੭
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥	ਸੋਰ ੪, ਵਾਰ, ੧੨ : ੫	-	੬੪੭
ਬਲਿਹਾਰੀ ਕੁਦਰਤਿ ਵਸਿਆ ॥	ਆਸਾ ੧, ਵਾਰ ੧੨ ਸ. ੧, ੧*: ੧	-	੪੬੯
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਸਾਚੇ ਸਿਉ ਲਿਵ ਲਾਈ ॥	ਸੂਹੀ ੩, ਅਸ ੧, ੧*: ੧	-	੭੫੩
ਬਲਿਹਾਰੀ ਗੁਰ ਅਪਣੇ ਵਿਟਹੁ ਜਿਨਿ ਕਾਰਜ ਸਭਿ ਸਵਾਰੇ ॥	ਸੂਹੀ ੩, ਛੰਤ ੧, ੧ : ੪	-	੭੬੭
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥	ਆਸਾ ੫, ੧੦੪, ੧*: ੧	-	੩੯੬
ਬਲਿਹਾਰੀ ਗੁਰ ਆਪਣੇ ਸਦ ਸਦ ਬਲਿ ਜਾਉ ॥	ਆਸਾ ੫, ੧੨੦, ੧*: ੧	-	੪੦੦
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥	ਗੂਜ ੩, ੩, ੧*: ੧	-	੪੯੦
ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਉ ॥	ਮਾਰੂ ੧, ਅਸ ੧੦, ੧*: ੧	-	੧੦੧੫
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ ॥	ਸੋਰ ੪, ਵਾਰ, ੩ : ੫	-	੬੪੩
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਿ ਵਾਰਿਆ ॥	ਗਉ ੪, ਵਾਰ, ੧੭ : ੪	-	੩੧੦
ਬਲਿਹਾਰੀ ਗੁਰ ਆਪਣੇ ਗੁਰ ਕਉ ਬਲਿ ਜਾਈਆ ॥	ਤਿਲੰ ੪, ਅਸ ੨, ੨ : ੨	-	੭੨੫
ਬਲਿਹਾਰੀ ਗੁਰ ਆਪਣੇ ਜਿਨਿ ਅਉਗਣ ਮੇਟਿ ਗੁਣ ਪਰਗਟੀਆਏ ॥	ਗਉ ੪, ਵਾਰ, ੭ : ੪	-	੩੦੩
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥	ਰਾਮ ੧, ਓਅੰ, ੫੨ : ੮	-	੯੩੭
ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ ॥	ਆਸਾ ੧, ਵਾਰ ੧ ਸ, ੧, ੧ : ੧	-	੪੬੨
ਬਲਿਹਾਰੀ ਗੁਰ ਆਪਨੇ ਚਰਨਨ੍ਹ ਬਲਿ ਜਾਉ ॥	ਬਿਲਾ ੫, ੭੦, ੧*: ੧	-	੮੧੮
ਬਲਿਹਾਰੀ ਗੁਰਦੇਵ ਚਰਨ ॥	ਸਾਰ ੫, ੧੩, ੧*: ੧	-	੧੨੦੬
ਬਲਿਹਾਰੀ ਜਾਉ ਜੇਤੇ ਤੇਰੇ ਨਾਵ ਹੈ ॥	ਬਸੰ ੧, ੨, ੪ : ੪	-	੧੧੬੮
ਬਲਿਹਾਰੀ ਤਿਸੁ ਸੰਤ ਪਿਆਰੇ ਜਿਸੁ ਪ੍ਰਸਾਦਿ ਪ੍ਰਭੁ ਮਨਿ ਵਾਸੀਐ ॥	ਆਸਾ ੫, ੯੯, ੧*: ੨	-	੩੯੫
ਬਲਿਹਾਰੈ ਨਾਨਕ ਲਖ ਬੇਰਾ ਮੇਰੇ ਠਾਕੁਰ ਅਗਮ ਅਗਾਧਿਓ ॥	ਦੇਵ ੫, ੧੩, ੨ : ੨	-	੫੩੦
ਬਲ੍ਯ੍ਯਿਹਿ ਛਲਨ ਸਬਲ ਮਲਨ ਭਗ੍ਯਿ ਫਲਨ ਕਾਨ੍ਹ ਕੁਅਰ ਨਿਹਕਲੰਕ ਬਜੀ ਡੰਕ ਚੜ੍ਹੂ ਦਲ ਰਵਿੰਦ ਜੀਉ ॥	ਸਵ ੪, ਗਯੰ, ੯ : ੨	-	੧੪੦੩
ਬਲਿ ਜਾਇ ਨਾਨਕੁ ਸਦਾ ਕਰਤੇ ਸਭ ਮਹਿ ਰਹਿਆ ਸਮਾਇ ਜੀਉ ॥	ਰਾਮ ੫, ਛੰਤ ੪, ੪ : ੬	-	੯੨੭
ਬਲਿ ਜਾਇ ਨਾਨਕੁ ਸੁਖਹ ਦਾਤੇ ਪਰਗਾਸੁ ਮਨਿ ਤਨਿ ਹੋਇ ਜੀਉ ॥	ਰਾਮ ੫, ਛੰਤ ੪, ੧ : ੬	-	੯੨੬
ਬਲਿ ਜਾਇ ਨਾਨਕੁ ਪੁਰਖ ਪੂਰਨ ਥਿਰੁ ਜਾ ਕਾ ਸੋਹਾਗੁ ਜੀਉ ॥	ਰਾਮ ੫, ਛੰਤ ੪, ੩ : ੬	-	੯੨੭
ਬਲਿ ਜਾਵਉ ਦਰਸਨ ਸਾਧੂ ਕੈ ਜਿਹ ਪ੍ਰਸਾਦਿ ਹਰਿ ਨਾਮੁ ਲੀਨਾ ॥	ਬਿਲਾ ੫, ੯੭, ੨ : ੧	-	੮੨੩
ਬਲਿ ਜਾਵਾਂ ਗੁਰ ਅਪਨੇ ਪ੍ਰੀਤਮ ਜਿਨਿ ਹਰਿ ਪ੍ਰਭੁ ਆਣਿ ਮਿਲਾਇਆ ॥	ਮਲਾ ੧, ੪, ੧*: ੨	-	੧੨੫੫
ਬਲਿ ਤਿਸੁ ਬਾਪੈ ਜਿਨਿ ਹਉ ਜਾਇਆ ॥	ਆਸਾ ਕਬ, ੩, ੨ : ੧	-	੪੭੬
ਬਲਿ ਬਲਿ ਜਾਉ ਸਾਧ ਦਰਸਾਰੇ ॥	ਦੇਵ ੫, ੨੫, ੩ : ੨	-	੫੩੩
ਬਲਿ ਬਲਿ ਜਾਉ ਸਿਆਮ ਸੁੰਦਰ ਕਉ ਅਕਥ ਕਥਾ ਜਾ ਕੀ ਬਾਤ ਸੁਨੀ ॥	ਬਿਲਾ ੫, ੧੧੪, ੩ : ੧	-	੮੨੭
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥	ਤਿਲੰ ਨਾਮ, ੩, ੧*: ੨	-	੭੨੭
ਬਲਿ ਬਲਿ ਜਾਈਐ ਤਾ ਕੇ ਚਰਨ ॥	ਰਾਮ ੫, ੧੮, ੨ : ੪	-	੮੮੮
ਬਲਿ ਬਲਿ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾਂ ॥	ਗੂਜ ੫, ਵਾਰ ੭ ਸ, ੫, ੨ : ੨	-	੫੧੯
ਬਲਿ ਬਲਿ ਜਾਈ ਸਤਿਗੁਰ ਚਰਣਾ ॥	ਭੈਰ ੫, ੪੭, ੧*: ੨	-	੧੧੪੯
ਬਲਿ ਬਲਿ ਜਾਈ ਪ੍ਰਭ ਅਪੁਨੇ ਈਸੈ ॥	ਮਾਰੂ ੫, ਸੋਲਾ ੧, ੧੪ : ੨	-	੧੦੭੨

ਬਾਹਰਿ ਜਾਤੌ ਠਾਕਿ ਰਹਾਵੈ ਗੁਰਮੁਖਿ ਸਹਜਿ ਸਮਾਵੈ ॥	ਪ੍ਰਭਾ ੧, ੧੭, ੪ : ੨	- ੧੩੩੨
ਬਾਹਰਿ ਜਾਦਾ ਘਰ ਮਹਿ ਆਣਿਆ ॥	ਬਸੰ ੩, ੧੧, ੨ : ੪	- ੧੧੭੫
ਬਾਹਰਿ ਜਨਮੁ ਭਇਆ ਮੁਖਿ ਲਾਗਾ ਸਰਸੇ ਪਿਤਾ ਮਾਤ ਥੀਵਿਆ ॥	ਸਿਰੀ ੪, ਪਹ ੩, ੧ : ੪	- ੭੬
ਬਾਹਰਿ ਜਨੇਊ ਜਿਚਰੁ ਜੋਤਿ ਹੈ ਨਾਲਿ ॥	ਆਸਾ ੧, ੨੦, ੨ : ੧	- ੩੫੫
ਬਾਹਰਿ ਟੋਲੈ ਸੋ ਭਰਮਿ ਭੁਲਾਹੀ ॥	ਮਾਝ ੫, ੨੬, ੧ : ੨	- ੧੦੨
ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥	ਸੋਰ ੧, ੯, ੧*: ੨	- ੫੯੮
ਬਾਹਰਿ ਢੂਢਨ ਤੇ ਛੂਟਿ ਪਰੇ ਗੁਰਿ ਘਰ ਹੀ ਮਾਹਿ ਦਿਖਾਇਆ ਥਾ ॥	ਮਾਰੂ ੫, ੧੨, ੧ : ੧	- ੧੦੦੨
ਬਾਹਰਿ ਢੂੰਢਿ ਵਿਗੁਚੀਐ ਘਰ ਮਹਿ ਵਸਤੁ ਸੁਥਾਇ ॥	ਸਿਰੀ ੧, ਅਸ ੧੫, ੪ : ੨	- ੬੩
ਬਾਹਰਿ ਦਿਸੈ ਚਾਨਣਾ ਦਿਲਿ ਅੰਧਿਆਰੀ ਰਾਤਿ ॥	ਸਲੋ ਫਰ, ੫੦ : ੨	- ੧੩੮੦
ਬਾਹਰਿ ਦੇਵ ਪਖਾਲੀਅਹਿ ਜੇ ਮਨੁ ਧੋਵੈ ਕੋਇ ॥	ਗੂਜ ੧, ੧, ੨ : ੧	- ੪੮੯
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥	ਸੂਹੀ ੩, ਵਾਰ ੧੨ ਸ, ੧, ੨ : ੩	- ੭੮੯
ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥	ਸਲੋ ੩, ੪੧ : ੪	- ੧੪੧੭
ਬਾਹਰਿ ਬਹੈ ਪੰਚਾ ਵਿਚਿ ਤਪਾ ਸਦਾਏ ॥	ਗਉ ੪, ਵਾਰ ੩੦ ਸ, ੪, ੧ : ੮	- ੩੧੫
ਬਾਹਰਿ ਬੈਲੁ ਗੋਨਿ ਘਰਿ ਆਈ ॥	ਆਸਾ ਕਬ, ੨੨, ੪ : ੨	- ੪੮੧
ਬਾਹਰਿ ਭਸਮ ਲੇਪਨ ਕਰੇ ਅੰਤਰਿ ਗੁਬਾਰੀ ॥	ਸਾਰ ੪, ਵਾਰ, ੧੪ : ੧	- ੧੨੪੩
ਬਾਹਰਿ ਭੀਤਰਿ ਏਕੋ ਜਾਨਹੁ ਇਹੁ ਗੁਰ ਗਿਆਨੁ ਬਤਾਈ ॥	ਧਨਾ ੯, ੧, ੨ : ੧	- ੬੮੪
ਬਾਹਰਿ ਭੀਤਰਿ ਸਦਾ ਪ੍ਰਗਾਸ ॥	ਗਉ ਕਬ, ਥਿਤੀ, ੪ : ੪	- ੩੪੩
ਬਾਹਰਿ ਭੀਤਰਿ ਭਇਆ ਪ੍ਰਗਾਸੁ ॥	ਗਉ ਕਬ, ਵਾ, ੭ : ੩	- ੩੪੪
ਬਾਹਰਿ ਭੇਖ ਅੰਤਰਿ ਮਲੁ ਮਾਇਆ ॥	ਗਉ ੫, ਸੁਖ ੪, ੫ : ੩	- ੨੬੭
ਬਾਹਰਿ ਭੇਖ ਕਰਹਿ ਘਨੇਰੇ ॥	ਆਸਾ ੫, ੮, ੩ : ੧	- ੩੭੨
ਬਾਹਰਿ ਭੇਖ ਬਹੁਤੁ ਚਤੁਰਾਈ ਮਨੂਆ ਦਹ ਦਿਸਿ ਧਾਵੈ ॥	ਸੂਹੀ ੪, ੪, ੩ : ੧	- ੭੩੨
ਬਾਹਰਿ ਮਲੁ ਧੋਵੈ ਮਨ ਕੀ ਜੂਠਿ ਨ ਜਾਏ ॥	ਸਿਰੀ ੪, ਵਾਰ ੧੪ ਸ, ੩, ੩ : ੪	- ੮੮
ਬਾਹਰਿ ਮੂਲਿ ਨ ਖੋਜੀਐ ਘਰ ਮਾਹਿ ਬਿਧਾਤਾ ॥	ਰਾਮ ੩, ਵਾਰ, ੧੨ : ੩	- ੯੫੩
ਬਾਹਰਿ ਰਾਖਿਓ ਰਿਦੈ ਸਮਾਲਿ ॥	ਗਉ ੫, ੧੫੭, ੧ : ੧	- ੧੯੭
ਬਾਹਰੁ ਉਦਕਿ ਪਖਾਰੀਐ ਘਟ ਭੀਤਰਿ ਬਿਬਿਧਿ ਬਿਕਾਰ ॥	ਗਉ ਰਵਿ, ੧, ੪ : ੧	- ੩੪੬
ਬਾਹਰੁ ਖੋਜਿ ਮੁਏ ਸਭਿ ਸਾਕਤ ਹਰਿ ਗੁਰਮਤੀ ਘਰਿ ਪਾਇਆ ॥	ਬਸੰ ੪, ਅਸ ੧, ੩ : ੨	- ੧੧੯੧
ਬਾਹਰੁ ਧੋਇ ਅੰਤਰੁ ਮਨੁ ਮੈਲਾ ਦੁਇ ਠਉਰ ਅਪੁਨੇ ਖੋਏ ॥	ਆਸਾ ੫, ੪੨, ੧ : ੧	- ੩੮੧
ਬਾਹਰੁ ਭਾਲੇ ਸੁ ਕਿਆ ਲਹੈ ਵਥੁ ਘਰੈ ਅੰਦਰਿ ਭਾਈ ॥	ਆਸਾ ੩, ਅਸ ੨੮, ੫ : ੧	- ੪੨੫
ਬਾਹਿਰ ਭੇਖ ਨ ਕਾਹੂ ਭੀਨ ॥	ਗਉ ੫, ਸੁਖ ੫, ੭ : ੪	- ੨੬੯
ਬਾਹੁੜਿ ਜਨਮੁ ਨ ਹੋਇ ਹੈ ਮਰਣਾ ॥	ਗਉ ੧, ੧੨, ੧*: ੨	- ੧੫੪
ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ ॥	ਮਾਰੂ ੧, ਸੋਲਾ ੧੦, ੧੦ : ੩	- ੧੦੩੦
ਬਾਕੀ ਵਾਲਾ ਤਲਬੀਐ ਸਿਰਿ ਮਾਰੇ ਜੰਦਾਰੁ ਜੀਉ ॥	ਸੂਹੀ ੧, ਅਸ ੨, ੫ : ੧	- ੭੫੧
ਬਾਗ ਸੁਹਾਵੇ ਸੋਹਣੇ ਚਲੈ ਹੁਕਮੁ ਅਫਾਰ ॥	ਸਿਰੀ ੫, ਅਸ ੨੬, ੬ : ੨	- ੭੦
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥	ਮਾਝ ੧, ਵਾਰ, ੮ : ੬	- ੧੪੧
ਬਾਂਗਾ ਬੁਰਗੂ ਸਿੰਙੀਆ ਨਾਲੇ ਮਿਲੀ ਕਲਾਣ ॥	ਸੂਹੀ ੩, ਵਾਰ ੧੪ ਸ, ੧, ੨ : ੧	- ੭੯੦
ਬਾਗੇ ਕਾਪੜ ਬੋਲੈ ਬੈਣ ॥	ਮਲਾ ੧, ੯, ੧ : ੧	- ੧੨੫੭
ਬਾਘੁ ਮਰੈ ਮਨੁ ਮਾਰੀਐ ਜਿਸੁ ਸਤਿਗੁਰ ਦੀਖਿਆ ਹੋਇ ॥	ਸਲੋ ੧, ੮ : ੧	- ੧੪੧੦
ਬਾਚਾ ਕਰਿ ਸਿਮਰੰਤ ਤੁਝੈ ਤਿਨ੍ ਦੁਖੁ ਦਰਿਦ੍ਰੁ ਮਿਟਯਉ ਜੁ ਖਿੰਣ ॥	ਸਵ ੪, ਬਲ੍ਯ, ੪ : ੨	- ੧੪੦੫
ਬਾਂਛਉ ਧੂਰਿ ਪਵਿਤ੍ਰ ਕਰੇਰੈ ॥	ਕਾਨ ੫, ੩੪, ੧ : ੨	- ੧੩੦੪
ਬਾਂਛਤ ਨਾਹੀ ਸੁ ਬੇਲਾ ਆਈ ॥	ਆਸਾ ੫, ੩੩, ੧ : ੧	- ੩੭੮
ਬਾਜ ਹਮਾਰੀ ਥਾਨ ਥਨੰਤਰਿ ॥	ਭੈਰ ੫, ੨੨, ੩ : ੨	- ੧੧੪੧
ਬਾਜਹਿ ਬਾਜੇ ਧੁਨਿ ਆਕਾਰਾ ॥	ਮਾਰੂ ੩, ਸੋਲਾ ੧੮, ੪ : ੧	- ੧੦੬੧
ਬਾਜੰਤ ਨਾਨਕ ਸਬਦ ਬੀਣਾਂ ॥	ਸਸ ੫, ੧੩ : ੬	- ੧੩੫੫
ਬਾਜ ਪਏ ਤਿਸੁ ਰਬ ਦੇ ਕੇਲਾਂ ਵਿਸਰੀਆਂ ॥	ਸਲੋ ਫਰ, ੯੯ : ੩	- ੧੩੮੩
ਬਾਜਾ ਮਾਣੁ ਤਾਣੁ ਤਜਿ ਤਾਨਾ ਪਾਉ ਨ ਬੀਗਾ ਘਾਲੈ ॥	ਰਾਮ ੫, ੮, ੨ : ੨	- ੮੮੫
ਬਾਜਾਰੀ ਬਾਜਾਰ ਮਹਿ ਆਇ ਕਢਹਿ ਬਾਜਾਰ ॥	ਆਸਾ ੧, ਵਾਰ ੪ ਸ, ੧, ੨ : ੪	- ੪੬੪
ਬਾਜੀਅਲੇ ਅਨਹਦ ਬਾਜੇ ॥	ਸੋਰ ਕਬ, ੧੦, ੧ : ੪	- ੬੫੬

ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ ॥	ਵਡ ੧, ਅਲਾ ੫, ੧ : ੧	੫੮੧
ਬਾਬਾ ਆਦਮ ਕਉ ਕਿਛੁ ਨਦਰਿ ਦਿਖਾਈ ॥	ਭੈਰ ਕਬ, ੧੫, ੨ : ੩	੧੧੬੧
ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ ॥	ਵਡ ੧, ਅਲਾ ੫, ੨ : ੧	੫੮੨
ਬਾਬਾ ਐਸਾ ਬਿਖਮ ਜਾਲਿ ਮਨੁ ਵਾਸਿਆ ॥	ਪ੍ਰਭਾ ੧, ੧੩, ੧*: ੧	੧੩੩੧
ਬਾਬਾ ਐਸੀ ਰਵਤ ਰਵੈ ਸੰਨਿਆਸੀ ॥	ਮਾਰੂ ੧, ਅਸ ੭. ੧*: ੧	੧੦੧੨
ਬਾਬਾ ਏਹੁ ਲੇਖਾ ਲਿਖਿ ਜਾਣੁ ॥	ਸਿਰੀ ੧, ੬, ੧*: ੧	੧੬
ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ ॥	ਵਡ ੧, ਅਲਾ ੫, ੨ : ੨	੫੮੨
ਬਾਬਾ ਸਾਚਾ ਸਾਹਿਬੁ ਦੂਰਿ ਨ ਦੇਖੁ ॥	ਮਾਰੂ ੧, ੧੦, ੧*: ੧	੯੯੨
ਬਾਬਾ ਸਾਚਾ ਸਾਹਿਬੁ ਰਿਦੈ ਸਮਾਲਿ ॥	ਮਾਰੂ ੩, ੪, ੧*: ੧	੯੯੪
ਬਾਬਾ ਹੋਰ ਮਤਿ ਹੋਰ ਹੋਰ ॥	ਸਿਰੀ ੧, ੮, ੧*: ੧	੧੭
ਬਾਬਾ ਹੋਰੁ ਸਉਣਾ ਖੁਸੀ ਖੁਆਰੁ ॥	ਸਿਰੀ ੧, ੭, ੪*: ੧	੧੭
ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥	ਸਿਰੀ ੧, ੭, ੧*: ੧	੧੬
ਬਾਬਾ ਹੋਰੁ ਚੜਣਾ ਖੁਸੀ ਖੁਆਰੁ ॥	ਸਿਰੀ ੧, ੭, ੩*: ੧	੧੬
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ ॥	ਸਿਰੀ ੧, ੭, ੨*: ੧	੧੬
ਬਾਬਾ ਗੋਰਖੁ ਜਾਗੈ ॥	ਰਾਮ ੧, ੪, ੧*: ੧	੮੭੭
ਬਾਬਾ ਜਗੁ ਫਾਥਾ ਮਹਾ ਜਾਲਿ ॥	ਮਾਰੂ ੧, ਅਸ ੨, ੧*: ੧	੧੦੦੯
ਬਾਬਾ ਜਿਸੁ ਤੂ ਦੇਹਿ ਸੋਈ ਜਨੁ ਪਾਵੈ ॥	ਰਾਮ ੩, ਅਨੰ, ੮ : ੧	੯੧੮
ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥	ਆਸਾ ੧, ੩੭, ੧*: ੧	੩੬੦
ਬਾਬਾ ਜੈ ਘਰਿ ਕਰਤੇ ਕੀਰਤਿ ਹੋਇ ॥	ਆਸਾ ੧, ਸੋਹ ੨, ੧*: ੧	੧੨
ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ ॥	ਰਾਮ ੩, ਵਾਰ ੧੦ ਸ, ੩, ੧ : ੧	੯੫੧
ਬਾਬਾ ਤੂੰ ਐਸੇ ਭਰਮੁ ਚੁਕਾਹੀ ॥	ਗਉ ੩, ੩੫, ੧*: ੧	੧੬੨
ਬਾਬਾ ਦੇਹਿ ਵਸਾ ਸਚ ਗਾਵਾ ॥	ਮਾਰੂ ੩, ੧, ੧*: ੧	੯੯੩
ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ ॥	ਵਡ ੧, ਅਲਾ ੫, ੩ : ੧	੫੮੨
ਬਾਬਾ ਨਾਨਕ ਪ੍ਰਭ ਸਰਣਾਈ ॥	ਸੋਰ ੫, ੫੭, ੪ : ੩	੬੨੩
ਬਾਬਾ ਨਾਨਕੁ ਆਖੈ ਏਹੁ ਬੀਚਾਰੁ ॥	ਰਾਮ ੫, ੧੧, ੨ : ੨	੮੮੬
ਬਾਬਾ ਬਿਖੁ ਦੇਖਿਆ ਸੰਸਾਰੁ ॥	ਆਸਾ ੫, ੪੬, ੧*: ੧	੩੮੨
ਬਾਬਾ ਬੋਲਤੇ ਤੇ ਕਹਾ ਗਏ ਦੇਹੀ ਕੇ ਸੰਗਿ ਰਹਤੇ ॥	ਆਸਾ ਕਬ, ੧੮, ੧*: ੧	੪੮੦
ਬਾਬਾ ਬੋਲਨਾ ਕਿਆ ਕਹੀਐ ॥	ਗੋਂਡ ਕਬ, ੧, ੧*: ੧	੮੭੦
ਬਾਬਾ ਬੋਲੀਐ ਪਤਿ ਹੋਇ ॥	ਸਿਰੀ ੧, ੪, ੧*: ੧	੧੫
ਬਾਬਾ ਮਨਿ ਸਾਚਾ ਮੁਖਿ ਸਾਚਾ ਕਹੀਐ ਤਰੀਐ ਸਾਚਾ ਹੋਈ ॥	ਪ੍ਰਭਾ ੧, ੩, ੧*: ੧	੧੩੨੮
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥	ਆਸਾ ੧, ੩੮, ੧*: ੧	੩੬੦
ਬਾਬਾ ਮਾਇਆ ਸਾਥਿ ਨ ਹੋਇ ॥	ਸੋਰ ੧, ੨, ੧*: ੧	੫੯੫
ਬਾਬਾ ਮਾਇਆ ਭਰਮਿ ਭੁਲਾਇ ॥	ਸਿਰੀ ੧, ਅਸ ੧੨, ੧*: ੧	੬੦
ਬਾਬਾ ਮਾਇਆ ਮੋਹ ਹਿਤੁ ਕੀਨ੍ ॥	ਆਸਾ ਕਬ, ੨੭, ੧*: ੧	੪੮੨
ਬਾਬਾ ਮਾਇਆ ਰਚਨਾ ਧੋਹੁ ॥	ਸਿਰੀ ੧, ੩, ੧*: ੧	੧੫
ਬਾਬਾ ਮੂਰਖੁ ਹਾ ਨਾਵੈ ਬਲਿ ਜਾਉ ॥	ਮਾਰੂ ੧, ਅਸ ੧੧, ੧*: ੧	੧੦੧੫
ਬਾਬਾ ਮੈ ਕਰਮਹੀਣ ਕੂੜਿਆਰ ॥	ਮਾਰੂ ੧, ੧, ੧*: ੧	੯੮੯
ਬਾਬਾ ਮੈ ਕੁਚੀਲੁ ਕਾਚਉ ਮਤਿਹੀਨ ॥	ਮਾਰੂ ੧, ਅਸ ੩, ੧*: ੧	੧੦੧੦
ਬਾਬਾ ਮੈ ਵਰੁ ਦੇਹਿ ਮੈ ਹਰਿ ਵਰੁ ਭਾਵੈ ਤਿਸ ਕੀ ਬਲਿ ਰਾਮ ਜੀਉ ॥	ਸੂਹੀ ੧, ਛੰਤ ੧, ੨ : ੧	੭੬੩
ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ ॥	ਵਡ ੧, ਅਲਾ ੪, ੪ : ੧	੫੮੧
ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ ॥	ਵਡ ੧, ਅਲਾ ੫, ੪ : ੧	੫੮੨
ਬਾਬਾ ਲਗਨੁ ਗਣਾਇ ਹੰ ਭੀ ਵੰਞਾ ਸਾਹੁਰੈ ਬਲਿ ਰਾਮ ਜੀਉ ॥	ਸੂਹੀ ੧, ਛੰਤ ੧, ੩ : ੧	੭੬੩
ਬਾਬੀਹਾ ਅੰਮ੍ਰਿਤ ਵੇਲੈ ਬੋਲਿਆ ਤਾਂ ਦਰਿ ਸੁਣੀ ਪੁਕਾਰ ॥	ਮਲਾ ੧, ਵਾਰ ੧੬ ਸ, ੩, ੧ : ੧	੧੨੮੫
ਬਾਬੀਹਾ ਇਵ ਤੇਰੀ ਤਿਖਾ ਨ ਉਤਰੈ ਜੇ ਸਉ ਕਰਹਿ ਪੁਕਾਰ ॥	ਮਲਾ ੧, ਵਾਰ ੧੬ ਸ, ੩, ੨ : ੧	੧੨੮੫
ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ ॥	ਮਲਾ ੧; ਵਾਰ ੧੧ ਸ, ੩, ੧ : ੧	੧੨੮੩
ਬਾਬੀਹਾ ਸਗਲੀ ਧਰਤੀ ਜੇ ਫਿਰਹਿ ਊਡਿ ਚੜਹਿ ਆਕਾਸਿ ॥	ਸਲੋ ੩, ੫੮ : ੧	੧੪੨੦
ਬਾਬੀਹਾ ਕਿਆ ਬਪੁੜਾ ਜਗਤੈ ਕੀ ਤਿਖ ਜਾਇ ॥	ਮਲਾ ੧, ਵਾਰ ੧੨ ਸ, ੩, ੧ : ੪	੧੨੮੩

ਬਿਆਪਤ ਰੂਪ ਜੋਬਨ ਮਦ ਮਸਤਾ ॥	ਗਉ ੫, ੮੮, ੨ : ੪	-	੧੮੨
ਬਿਆਪਤਿ ਗਿਰਸਤ ਬਿਆਪਤ ਉਦਾਸਾ ॥	ਗਉ ੫, ੮੮, ੪ : ੨	-	੧੮੨
ਬਿਆਪਾਰੀ ਬਸੁਧਾ ਜਿਉ ਫਿਰਤਾ ॥	ਗਉ ੫, ਬਾਅ, ੨੪ : ੬	-	੨੫੫
ਬਿਆਪਿਕ ਰਾਮ ਸਗਲ ਸਾਮਾਨ ॥	ਗਉ ਕਬ, ਥਿਤੀ, ੧੪ : ੪	-	੩੪੪
ਬਿਆਪੈ ਦੂਖੁ ਨ ਕੋਇ ਹਾਂ ॥	ਆਸਾ ੫, ੧੬੧, ੧ : ੪	-	੪੧੦
ਬਿਸਟਾ ਅਸਤ ਰਕਤੁ ਪਰੇਟੇ ਚਾਮ ॥	ਆਸਾ ੫, ੧੪, ੩ : ੧	-	੩੭੪
ਬਿਸਟਾ ਅੰਦਰਿ ਕੀਟ ਸੇ ਪਇ ਪਚਹਿ ਵਾਰੋ ਵਾਰ ॥	ਸਿਰੀ ੪, ਵਾਰ ੮ ਸ, ੩, ੨ : ੪	-	੮੫
ਬਿਸਟਾ ਅੰਦਰਿ ਕੀਟ ਸੇ ਮੁਠੇ ਧੰਧੈ ਚੋਰਿ ॥	ਸਾਰ ੪, ਵਾਰ ੨੫ ਸ, ੩, ੨ : ੨	-	੧੨੪੭
ਬਿਸਟਾ ਕਾ ਕੀੜਾ ਬਿਸਟਾ ਮਾਹਿ ਸਮਾਈ ॥	ਬਸੰ ੩, ੧੦, ੧ : ੪	-	੧੧੭੫
ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥	ਆਸਾ ੩, ੪੪, ੨ : ੪	-	੩੬੨
ਬਿਸਟਾ ਕੀਟ ਭਏ ਉਤ ਹੀ ਤੇ ਉਤ ਹੀ ਮਾਹਿ ਸਮਾਇਆ ॥	ਮਲਾ ੧, ੩, ੨ : ੩	-	੧੨੫੫
ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥	ਮਾਝ ੩, ਅਸ ੧੨, ੫ : ੩	-	੧੧੬
ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥	ਸੋਰ ੩, ੪, ੩ : ੩	-	੬੦੧
ਬਿਸਟਾ ਕੇ ਕੀੜੇ ਬਿਸਟਾ ਰਾਤੇ ਮਰਿ ਜੰਮਹਿ ਹੋਹਿ ਖੁਆਰੁ ॥	ਪ੍ਰਭਾ ੩, ਅਸ ੨, ੫ : ੨	-	੧੩੪੭
ਬਿਸਟਾ ਮੂਤ੍ਰ ਖੋਦਿ ਤਿਲੁ ਤਿਲੁ ਮਨਿ ਨ ਮਨੀ ਬਿਪਰੀਤਿ ॥	ਮਾਰੂ ੫, ਅਸ ੩, ੩ : ੨	-	੧੦੧੮
ਬਿਸਨ ਸੰਮ੍ਹਾਰਿ ਨ ਆਵੈ ਹਾਰਿ ॥	ਗਉ ਕਬ, ਬਾਅ, ੩੭ : ੨	-	੩੪੨
ਬਿਸਨ ਕੀ ਮਾਇਆ ਤੇ ਹੋਇ ਭਿੰਨ ॥	ਗਉ ੫, ਸੁਖ ੯, ੨ : ੨	-	੨੭੪
ਬਿਸਨ ਮਹੇਸ ਸਿਧ ਮੁਨਿ ਇੰਦ੍ਰਾ ਕੈ ਦਰਿ ਸਰਨਿ ਪਰਉ ॥	ਕਲਿ ੫, ੬, ੧ : ੧	-	੧੩੨੨
ਬਿਸੰਭਰੁ ਦੇਵਨ ਕਉ ਏਕੈ ਸਰਬ ਕਰੈ ਪ੍ਰਤਿਪਾਲਾ ॥	ਗਉ ੫, ਛੰਤ ੩, ੪ : ੨	-	੨੪੯
ਬਿਸਮਨ ਬਿਸਮ ਭਈ ਪੇਖਿ ਗੁਣ ਅਬਿਨਾਸੀ ਰਾਮ ॥	ਬਿਲਾ ੫, ਛੰਤ ੨, ੩ : ੧	-	੮੪੬
ਬਿਸਮਨ ਬਿਸਮ ਭਏ ਜਉ ਪੇਖਿਓ ਕਹਨੁ ਨ ਜਾਇ ਵਡਿਆਈ ॥	ਬਿਲਾ ੫, ੮੭, ੧ : ੧	-	੮੨੧
ਬਿਸਮਨ ਬਿਸਮ ਭਏ ਬਿਸਮਾਦ ॥	ਗਉ ੫, ਸੁਖ ੧੬, ੮ : ੧	-	੨੮੫
ਬਿਸਮਨ ਬਿਸਮ ਭਏ ਬਿਸਮਾਦਾ ਆਨ ਨ ਬੀਓ ਦੂਸਰ ਲਾਵਨ ॥	ਟੋਡੀ ੫, ੨੫, ੨ : ੧	-	੭੧੭
ਬਿਸਮਨ ਬਿਸਮ ਭਏ ਬਿਸਮਾਦਾ ਪਰਮ ਗਤਿ ਪਾਵਹਿ ਹਰਿ ਸਿਮਰਿ ਪਰਾਨੀ ॥	ਰਾਮ ੫, ੩੩, ੧*: ੨	-	੮੯੩
ਬਿਸਮਨ ਬਿਸਮ ਰਹੇ ਬਿਸਮਾਦ ॥	ਗਉ ੫, ਸੁਖ ੨੧, ੫ : ੯	-	੨੯੧
ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥	ਕਾਨ ੫, ੨੦, ੨ : ੧	-	੧੩੦੨
ਬਿਸਮ ਬਿਸਮੈ ਬਿਸਮ ਭਈ ॥	ਮਲਾ ੫, ੨੬, ੨ : ੧	-	੧੨੭੨
ਬਿਸਮ ਬਿਨੋਦ ਰਹੇ ਪਰਮਾਦੀ ॥	ਪ੍ਰਭਾ ੧, ਅਸ ੨, ੫ : ੧	-	੧੩੪੩
ਬਿਸਮ ਭਈ ਪੇਖਿ ਬਿਸਮਾਦੀ ਪੂਰਿ ਰਹੇ ਕਿਰਪਾਵਤ ॥	ਸਾਰ ੫, ੯, ੧ : ੧	-	੧੨੦੫
ਬਿਸਮ ਭਏ ਗੁਣ ਗਾਇ ਮਨੋਹਰ ਨਿਰਭਉ ਸਹਜਿ ਸਮਾਈ ॥	ਸਾਰ ੧, ਅਸ ੧, ੩ : ੨	-	੧੨੩੨
ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ ॥	ਨਟ ੫, ੩, ੨ : ੨	-	੯੭੯
ਬਿਸਮਿਲਿ ਕੀਆ ਨ ਜੀਵੈ ਕੋਇ ॥	ਭੈਰ ਨਾਮ, ੧੦, ੩ : ੨	-	੧੧੬੫
ਬਿਸਮਿਲਿ ਗਊ ਦੇਹੁ ਜੀਵਾਇ ॥	ਭੈਰ ਨਾਮ, ੧੦, ੨ : ੧	-	੧੧੬੫
ਬਿਸਮੁ ਭਈ ਮੈ ਬਹੁ ਬਿਧਿ ਸੁਨਤੇ ਕਹਹੁ ਸੁਹਾਗਨਿ ਸਹੀਅਉ ॥	ਜੈਤ ੫, ੨, ੧*: ੨	-	੭੦੦
ਬਿਸਮੁ ਪੇਖੈ ਬਿਸਮੁ ਸੁਣੀਐ ਬਿਸਮਾਦੁ ਨਦਰੀ ਆਇਆ ॥	ਸੂਹੀ ੫, ਛੰਤ ੨, ੪ : ੩	-	੭੭੮
ਬਿਸਮੁ ਭਏ ਬਿਸਮਾਦ ਦੇਖਿ ਕੁਦਰਤਿ ਤੇਰੀਆ ॥	ਗੂਜ ੫, ਵਾਰ, ੧੧ : ੩	-	੫੨੧
ਬਿਸਰੰਤ ਹਰਿ ਗੋਪਾਲਹ ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ ॥	ਜੈਤ ੫, ਵਾਰ ੯ ਸ, ੫, ੧ : ੨	-	੭੦੭
ਬਿਸਰਤ ਨਾਹਿ ਮਨ ਤੇ ਹਰੀ ॥	ਕੇਦਾ ੫, ੯, ੧*: ੧	-	੧੧੨੦
ਬਿਸਰਤ ਨਾਮ ਐਸੇ ਦੋਖ ਲਾਗਹਿ ਜਮੁ ਮਾਰਿ ਸਮਾਰੇ ਨਰਕਿ ਖਰੇ ॥	ਮਾਰੂ ੧, ਅਸ ੮, ੮ : ੨	-	੧੦੧੪
ਬਿਸਰਤ ਨਾਮੁ ਹੋਵਤ ਤਨੁ ਛਾਰੁ ॥	ਬਿਲਾ ੫, ੩, ੩ : ੨	-	੮੦੨
ਬਿਸਰਤ ਪ੍ਰਭ ਕੇਤੇ ਦੂਖ ਗਨੀਅਹਿ ਮਹਾ ਮੋਹਨੀ ਖਾਇਓ ॥	ਗੂਜ ੫, ੨੫, ੧ : ੨	-	੫੦੧
ਬਿਸਰਿਓ ਧੰਧੁ ਬੰਧੁ ਮਾਇਆ ਕੋ ਰਜਨਿ ਸਬਾਈ ਜੰਗਾ ॥	ਸਾਰ ੫, ੩੦, ੧*: ੨	-	੧੨੧੦
ਬਿਸਰਿ ਗਈ ਸਭ ਤਾਤਿ ਪਰਾਈ ॥	ਕਾਨ ੫, ੮, ੧*: ੧	-	੧੨੯੯
ਬਿਸਰਿ ਗਈ ਸਭ ਦੁਰਮਤਿ ਰੀਤਿ ॥	ਬਿਲਾ ੫, ੩, ੪ : ੨	-	੮੦੨
ਬਿਸਰਿ ਨ ਜਾਈ ਨਿਮਖ ਹਿਰਦੈ ਤੇ ਪੂਰੈ ਗੁਰੂ ਮਿਲਾਇਆ ॥	ਸਾਰ ੫, ੯੬, ੧ : ੨	-	੧੨੨੩
ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥	ਭੈਰ ੫, ੪੨, ੧ : ੩	-	੧੧੪੮

ਬਿਖਿਆ ਕੀ ਬਾਸਨਾ ਮਨਹਿ ਕਰੇਇ ॥	ਬਸੰ ੩, ੧, ੪ : ੩	੧੧੭੨
ਬਿਖਿਆ ਕੈ ਧਨਿ ਸਦਾ ਦੁਖੁ ਹੋਇ ॥	ਧਨਾ ੩, ੭, ੧ : ੩	੬੬੫
ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ ॥	ਮਾਝ ੫, ਬਾਰਾ, ੧੧ : ੪	੧੩੫
ਬਿਖਿਆ ਬਨ ਤੇ ਜੀਉ ਉਧਾਰਹੁ ॥	ਮਾਰੂ ੫, ੧੯, ੧ : ੮	੧੦੦੪
ਬਿਖਿਆ ਬਿਆਪਿਆ ਸਗਲ ਸੰਸਾਰੁ ॥	ਗਉ ਕਬ, ੨੪, ੧ : ੧	੩੨੮
ਬਿਖਿਆ ਬਿਖੁ ਜਿਉ ਬਿਸਾਰਿ ਪ੍ਰਭ ਕੌ ਜਸੁ ਹੀਏ ਧਾਰਿ ॥	ਜੈਜਾ ੯, ੨, ੨ : ੧	੧੩੫੨
ਬਿਖਿਆ ਮਹਿ ਕਿਨ ਹੀ ਤ੍ਰਿਪਤਿ ਨ ਪਾਈ ॥	ਧਨਾ ੫, ੬, ੧*: ੧	੬੭੨
ਬਿਖਿਆ ਮਲੁ ਜਾਇ ਅੰਮ੍ਰਿਤ ਸਰਿ ਨਾਵਹੁ ਗੁਰ ਸਰ ਸੰਤੋਖੁ ਪਾਇਆ ॥	ਮਾਰੂ ੧, ਸੋਲਾ ੨੨, ੮ : ੩	੧੦੪੩
ਬਿਖਿਆ ਮਾਇਆ ਜਿਨਿ ਜਗਤੁ ਭੁਲਾਇਆ ਸਾਚਾ ਨਾਮੁ ਨ ਭਾਇਆ ॥	ਵਡ ੩, ਛੰਤ ੪, ੩ : ੪	੫੭੦
ਬਿਖਿਆ ਮਾਹਿ ਉਦਾਸ ਹੈ ਹਉਮੈ ਸਬਦਿ ਜਲਾਇਆ ॥	ਬਿਲਾ ੪, ਵਾਰ ੮ ਸ, ੩, ੧ : ੩	੮੫੨
ਬਿਖਿਆ ਮਾਤੇ ਕਿਛੁ ਸੂਝੈ ਨਾਹੀ ਫਿਰਿ ਫਿਰਿ ਜੂਨੀ ਆਵਣਿਆ ॥	ਮਾਝ ੩, ਅਸ ੩੧, ੧ : ੩	੧੨੮
ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ ॥	ਮਾਝ ੫, ਬਾਰਾ, ੬ : ੩	੧੩੪
ਬਿਖਿਆ ਮਾਤੇ ਭਰਮਿ ਭੁਲਾਏ ਉਪਦੇਸੁ ਕਹਹਿ ਕਿਸੁ ਭਾਈ ॥	ਰਾਮ ੩, ਅਸ ੨, ੧੯ : ੧	੯੦੯
ਬਿਖਿਆ ਮੈਲੁ ਬਿਖਿਆ ਵਾਪਾਰੁ ॥	ਮਲਾ ੩, ੧੩, ੪ : ੨	੧੨੬੨
ਬਿਖਿਆ ਰਾਤਾ ਬਹੁਤੁ ਦੁਖੁ ਪਾਵੈ ॥	ਗਉ ੩, ਅਸ ੪, ੪ : ੨	੨੩੧
ਬਿਖਿਆ ਰਾਤੇ ਦੁਖੁ ਕਮਾਵਹਿ ਦੁਖੇ ਦੁਖਿ ਸਮਾਇਦਾ ॥	ਮਾਰੂ ੩, ਸੋਲਾ ੧੫, ੧੧ : ੩	੧੦੫੯
ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥	ਮਾਰੂ ੩, ਸੋਲਾ ੧੩, ੧੩ : ੩	੧੦੫੭
ਬਿਖਿਆ ਲੈ ਡੂਬੀ ਪਰਵਾਰੁ ॥	ਗਉ ਕਬ, ੨੪, ੧ : ੨	੩੨੮
ਬਿਖਿਆ ਲੋਭਿ ਲੁਭਾਏ ਭਰਮਿ ਭੁਲਾਏ ਓਹੁ ਕਿਉ ਕਰਿ ਸੁਖੁ ਪਾਏ ॥	ਗਉ ੩, ਛੰਤ ੫, ੩ : ੩	੨੪੬
ਬਿਖੁ ਅੰਮ੍ਰਿਤੁ ਕਰਤਾਰਿ ਉਪਾਏ ॥	ਬਸੰ ੩, ੧, ੩ : ੧	੧੧੭੨
ਬਿਖੁ ਅੰਮ੍ਰਿਤੁ ਦੁਇ ਸਮ ਕਰਿ ਜਾਣੂ ॥	ਪ੍ਰਭਾ ੧, ੫, ੧ : ੨	੧੩੨੮
ਬਿਖੁ ਅੰਮ੍ਰਿਤੁ ਬਸਹਿ ਇਕ ਸੰਗਾ ॥	ਗੂਜ ਰਵਿ, ੧, ੨ : ੨	੫੨੫
ਬਿਖੁ ਸੰਚੈ ਹਟਵਾਣੀਆ ਬਹਿ ਹਾਟਿ ਕਮਾਇ ॥	ਗਉ ੪, ੪੭, ੩ : ੧	੧੬੬
ਬਿਖੁ ਸੰਚੈ ਨਿਤ ਡਰਤਾ ਫਿਰੈ ॥	ਭੈਰ ੫, ੧੬, ੧ : ੨	੧੧੩੯
ਬਿਖੁ ਸੇ ਅੰਮ੍ਰਿਤ ਭਏ ਗੁਰਮਤਿ ਬੁਧਿ ਪਾਈ ॥	ਵਡ ੩, ਅਸ ੨, ੫ : ੧	੫੬੫
ਬਿਖੁ ਹਉਮੈ ਮਮਤਾ ਪਰਹਰਾਇ ॥	ਬਸੰ ੧, ੫, ੩ : ੩	੧੧੬੯
ਬਿਖੁ ਕਾ ਕੀੜਾ ਬਿਖੁ ਸਿਉ ਲਾਗਾ ਬਿਸ੍ਟਾ ਮਾਹਿ ਸਮਾਈ ॥	ਵਡ ੩, ਛੰਤ ੫, ੩ : ੪	੫੭੧
ਬਿਖੁ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥	ਮਾਝ ੩, ਅਸ ੩੦, ੪ : ੩	੧੨੭
ਬਿਖੁ ਕਾ ਮਾਤਾ ਆਵੈ ਜਾਇ ॥	ਬਸੰ ੫, ਅਸ ੨, ੨ : ੪	੧੧੯੨
ਬਿਖੁ ਕਾ ਮਾਤਾ ਜਗ ਸਿਉ ਲੂਝੈ ॥	ਆਸਾ ੧, ਅਸ ੫, ੬ : ੩	੪੧੪
ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ ॥	ਗਉ ੩, ਅਸ ੬, ੩ : ੩	੨੩੨
ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਮੁਖਿ ਪਾਇ ॥	ਸਲੋ ੩, ੨੨ : ੨	੧੪੧੫
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥	ਮਾਰੂ ੩, ਸੋਲਾ ੨੩, ੧੩ : ੩	੧੦੬੭
ਬਿਖੁ ਕੀ ਕਾਰ ਕਮਾਵਣੀ ਬਿਖੁ ਹੀ ਮਾਹਿ ਸਮਾਹਿ ॥	ਸਿਰੀ ੩, ੫੭, ੩ : ੨	੩੬
ਬਿਖੁ ਖਾਣਾ ਬਿਖੁ ਪੈਨਣਾ ਬਿਖੁ ਕੇ ਮੁਖਿ ਗਿਰਾਸ ॥	ਵਡ ੪, ਵਾਰ ੩ ਸ, ੩, ੨ : ੩	੫੮੬
ਬਿਖੁ ਖਾਣਾ ਬਿਖੁ ਬੋਲਣਾ ਬਿਖੁ ਕੀ ਕਾਰ ਕਮਾਇ ॥	ਪ੍ਰਭਾ ੧, ੧੩, ੨ : ੧	੧੩੩੧
ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥	ਰਾਮ ੩, ਵਾਰ ੭ ਸ, ੩, ੨ : ੩	੯੪੯
ਬਿਖੁ ਖਾਵੈ ਬਿਖੁ ਬੋਲੀ ਬੋਲੈ ਬਿਨੁ ਨਾਵੈ ਨਿਹਫਲੁ ਮਰਿ ਭ੍ਰਮਨਾ ॥	ਭੈਰ ੧, ੮, ੧*: ੨	੧੧੨੭
ਬਿਖੁ ਠਗਉਰੀ ਖਾਇ ਮੂਠੋ ਚਿਤਿ ਨ ਸਿਰਜਨਹਾਰ ॥	ਸਾਰ ੫, ੧੨੯, ੩ : ੧	੧੨੨੯
ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥	ਸਵ ੪, ਨਲੵ, ੬ : ੨	੧੩੯੯
ਬਿਖੁ ਫਲ ਸੰਚਿ ਭਰੇ ਮਨ ਐਸੇ ਪਰਮ ਪੁਰਖ ਪ੍ਰਭ ਮਨ ਬਿਸਰੇ ॥	ਆਸਾ ਧੰਨਾ, ੧, ੨ : ੨	੪੮੭
ਬਿਖੁ ਫਲ ਮੀਠ ਲਗੇ ਮਨ ਬਉਰੇ ਚਾਰ ਬਿਚਾਰ ਨ ਜਾਨਿਆ ॥	ਆਸਾ ਧੰਨਾ, ੧, ੧ : ੧	੪੮੭
ਬਿਖੁ ਫਲੁ ਮੀਠਾ ਚਾਰਿ ਦਿਨ ਫਿਰਿ ਹੋਵੈ ਤਾਤਾ ਰਾਮ ॥	ਆਸਾ ੧, ਛੰਤ ੫, ੧ : ੨	੪੩੮
ਬਿਖੁ ਬਿਹਾਝਹਿ ਬਿਖੁ ਮੋਹ ਪਿਆਸੇ ਕੂੜੁ ਬੋਲਿ ਬਿਖੁ ਖਾਵਣਿਆ ॥	ਮਾਝ ੩, ਅਸ ੧੮, ੭ : ੩	੧੨੦
ਬਿਖੁ ਬਿਖਿਆ ਪਸਰੀ ਅਤਿ ਘਨੀ ॥	ਗਉ ੫, ੧੪੦*, ੨ : ੧	੨੧੦
ਬਿਖੁ ਬੋਹਿਥਾ ਲਾਦਿਆ ਦੀਆ ਸਮੁੰਦ ਮੰਝਾਰਿ ॥	ਮਾਰੂ ੧, ਅਸ ੨, ੧ : ੧	੧੦੦੯
ਬਿਖੁ ਭਉਜਲ ਡੁਬਦੇ ਕਢਿ ਲੈ ਜਨ ਨਾਨਕ ਕੀ ਅਰਦਾਸਿ ॥	ਸਿਰੀ ੪, ੬੫, ੪ : ੩	੪੦

ਬਿਜੁਲੀ ਚਮਕੈ ਹੋਇ ਅਨੰਦੁ ॥	ਭੈਰ ਕਬ, ਅਸ ੧, ੧ : ੩	-	੧੧੬੨
ਬਿਟਵਹਿ ਰਾਮ ਰਮਊਆ ਲਾਵਾ ॥	ਆਸਾ ਕਬ, ੩੩, ੧*: ੨	-	੪੮੪
ਬਿੰਦਹਿ ਬਿੰਦਿ ਨ ਬਿਛੁਰਨ ਪਾਵਾ ॥	ਗਉ ਕਬ, ਬਾਅ, ੨੯ : ੨	-	੩੪੧
ਬਿੰਦਕ ਗਾਲਿ ਸੁਣੀ ਸਚੇ ਤਿਸੁ ਧਣੀ ॥	ਆਸਾ ੫, ੧੦੫, ੨ : ੧	-	੩੯੭
ਬਿਦਰ ਦਾਸੀ ਸੁਤੁ ਛੋਕ ਛੋਹਰਾ ਕ੍ਰਿਸਨੁ ਅੰਕਿ ਗਲਿ ਲਾਵੈਗੋ ॥	ਕਾਨ ੪, ਅਸ ੩, ੨ : ੨	-	੧੩੦੯
ਬਿਦਰੁ ਉਧਾਰਿਓ ਦਾਸਤ ਭਾਇ ॥	ਬਸੰ ੫, ਅਸ ੧, ੩ : ੩	-	੧੧੯੨
ਬਿਦਰੁ ਦਾਸੀ ਸੁਤੁ ਭਇਓ ਪੁਨੀਤਾ ਸਗਲੇ ਕੁਲ ਉਜਾਰੇ ॥	ਮਾਰੂ ੫, ੭, ੩ : ੨	-	੯੯੯
ਬਿਦਾਰਣ ਕਦੇ ਨ ਚਿਤੋ ॥	ਗਾਥਾ ੫, ੧੩ : ੨	-	੧੩੬੦
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥	ਰਾਮ ੧, ਓਅੰ, ੫੩ : ੨	-	੯੩੮
ਬਿਦਿਆ ਕੈਂਟਿ ਸਭੈ ਗੁਨ ਕਹੈ ॥	ਭੈਰ ਕਬ, ਅਸ ੨, ੬ : ੩	-	੧੧੬੩
ਬਿਦਿਆ ਤਪੁ ਜੋਗੁ ਪ੍ਰਭ ਧਿਆਨੁ ॥	ਗਉ ੫, ਸੁਖ ੨੪, ੬ : ੩	-	੨੯੫
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥	ਬਿਲਾ ਕਬ, ੨, ੧ : ੧	-	੮੫੫
ਬਿਦਿਆ ਮਹਿ ਬਿਦੁਅੰਸੀ ਰਚਿਆ ਨੈਨ ਦੇਖਿ ਸੁਖੁ ਪਾਵਹਿ ॥	ਸੋਰ ੫, ੧੬. ੩ : ੧	-	੬੧੩
ਬਿੰਦੁ ਤੇ ਜਿਨਿ ਪਿੰਡੁ ਕੀਆ ਅਗਨਿ ਕੁੰਡ ਰਹਾਇਆ ॥	ਆਸਾ ਕਬ, ੨੩, ੧ : ੧	-	੪੮੧
ਬਿੰਦੁ ਨ ਰਾਖਿਆ ਸਬਦੁ ਨ ਭਾਖਿਆ ॥	ਰਾਮ ੧, ਸਿਗੋ, ੬੨ : ੩	-	੯੪੫
ਬਿੰਦੁ ਨ ਰਾਖਹਿ ਜਤੀ ਕਹਾਵਹਿ ॥	ਰਾਮ ੧, ਅਸ ੨, ੪ : ੧	-	੯੦੩
ਬਿੰਦੁ ਰਕਤੁ ਮਿਲਿ ਪਿੰਡੁ ਸਰੀਆ ॥	ਮਾਰੂ ੧, ਸੋਲਾ ੭, ੪ : ੧	-	੧੦੨੬
ਬਿੰਦੁ ਰਾਖਿ ਜੌ ਤਰੀਐ ਭਾਈ ॥	ਗਉ ਕਬ, ੪, ੩ : ੧	-	੩੨੪
ਬਿੰਦ੍ਰਾਬਨ ਮਨ ਹਰਨ ਮਨੋਹਰ ਕ੍ਰਿਸਨ ਚਰਾਵਤ ਗਾਊ ਰੇ ॥	ਗਉ ਕਬ, ਅਸ ੬੬, ੨ : ੧	-	੩੩੮
ਬਿਦ੍ਰਮਾਨ ਗੁਰਿ ਆਪਿ ਥਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ॥	ਸਵ ੪, ਮਥੁ, ੬ : ੪	-	੧੪੦੪
ਬਿਧਵਾ ਕਸ ਨ ਭਈ ਮਹਤਾਰੀ ॥	ਗਉ ਕਬ, ੨੫, ੧ : ੨	-	੩੨੮
ਬਿਨਉ ਸੁਨਹੁ ਤੁਮ ਪਾਰਬ੍ਰਹਮ ਦੀਨ ਦਇਆਲ ਗੁਪਾਲ ॥	ਗਉ ੫, ਬਾਅ, ੩੯ ਸ: ੧	-	੨੫੮
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥	ਗਉ ੫, ੧੩੦*, ੩ : ੧	-	੨੦੭
ਬਿਨਉ ਸੁਨਹੁ ਪ੍ਰਭ ਊਚ ਅਪਾਰੇ ॥	ਗਉ ੫, ੧੧੭*, ੪ : ੨	-	੨੦੩
ਬਿਨਉ ਸੁਨਿਓ ਜਬ ਠਾਕੁਰ ਮੇਰੈ ਬੇਗਿ ਆਇਓ ਕਿਰਪਾ ਧਾਰੇ ॥	ਮਲਾ ੫, ੭, ੨ : ੧	-	੧੨੬੮
ਬਿਨਉ ਕਰਉ ਕਰ ਜੋੜਿ ਹਰਿ ਹਰਿ ਨਾਮੁ ਦੇਹੁ ॥	ਆਸਾ ੫, ਛੰਤ ੮, ੧ : ੨	-	੪੫੭
ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥	ਬਿਲਾ ੫, ੪੧, ੪ : ੧	-	੮੧੧
ਬਿਨਉ ਕਰੀ ਜੇ ਜਾਣਾ ਦੂਰਿ ॥	ਸੂਹੀ ੫, ੩, ੪ : ੧	-	੭੩੭
ਬਿਨਉ ਕਰੈ ਨਾਨਕੁ ਕਰ ਜੋਰਿ ॥	ਵਡ ੫, ੭, ੪ : ੨	-	੫੬੩
ਬਿਨਉ ਠਾਕੁਰ ਪਹਿ ਕਹੀਐ ਜੀਉ ॥	ਗਉ ੫, ੧੬੭*, ੩ : ੪	-	੨੧੭
ਬਿਨਸਤ ਨਹ ਲਗੈ ਬਾਰ ਓਰੇ ਸਮ ਗਾਤੁ ਹੈ ॥	ਜੈਜਾ ੯, ੨, ੧*: ੩	-	੧੩੫੨
ਬਿਨਸਤ ਨਾਹੀ ਛੋਡਿ ਨ ਜਾਇ ॥	ਗਉ ੫, ਅਸ ੧੧, ੨ : ੧	-	੨੪੦
ਬਿਨਸਤ ਬਾਰ ਨ ਲਾਗਈ ਜਿਉ ਕਾਗਦ ਬੂੰਦਾਰ ॥	ਬਿਲਾ ੫, ੩੧, ੧ : ੨	-	੮੦੮
ਬਿਨਸਤ ਬਾਰ ਨ ਲਾਗੈ ਕਾਈ ॥	ਪ੍ਰਭਾ ੧, ਅਸ ੭, ੧*: ੨	-	੧੩੪੫
ਬਿਨਸਤ ਬਾਰ ਨ ਲਾਗੈ ਬਵਰੇ ਹਉਮੈ ਗਰਬਿ ਖਪੈ ਜਗੁ ਐਸਾ ॥	ਮਲਾ ੧, ਅਸ ੨, ੧*: ੨	-	੧੨੭੩
ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲ੍ਹੀ ਅਨੂਪਾ ॥	ਬਿਲਾ ੫, ੮੭, ੧*: ੨	-	੮੨੧
ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥	ਧਨਾ ੫, ੩, ੪ : ੧	-	੬੭੧
ਬਿਨਸਿਓ ਮਨ ਕਾ ਮੂਰਖੁ ਢੀਠਾ ॥	ਆਸਾ ੫, ੬੬, ੨ : ੧	-	੩੮੭
ਬਿਨਸਿ ਗਇਓ ਤਾਪ ਸਭ ਸਹਸਾ ਗੁਰੁ ਸੀਤਲੁ ਮਿਲਿਓ ਸਹਜਿ ਸੁਭਾਇ ॥	ਆਸਾ ੫, ੯, ੧*: ੨	-	੩੭੩
ਬਿਨਸਿ ਗਇਆ ਜਾਇ ਕਹੂੰ ਸਮਾਨਾ ॥	ਆਸਾ ਰਵਿ, ੬, ੨ : ੨	-	੪੮੭
ਬਿਨਸਿ ਗਈ ਹਉਮੈ ਮਤਿ ਮੇਰੀ ॥	ਮਾਰੂ ੫, ਸੋਲਾ ੧, ੧੩ : ੨	-	੧੦੭੨
ਬਿਨਸਿ ਗਏ ਸਗਲੇ ਜੰਜਾਲ ॥	ਭੈਰ ੫, ੪੬, ੧ : ੪	-	੧੧੪੯
ਬਿਨਸਿ ਗਏ ਬਿਖਿਆ ਜੰਜਾਲ ॥	ਪ੍ਰਭਾ ੫, ੧੧, ੧ : ੨	-	੧੩੪੦
ਬਿਨਸਿ ਗਏ ਬਿਖੈ ਜੰਜਾਲ ॥	ਮਲਾ ੫, ੨੮, ੨ : ੨	-	੧੨੭੨
ਬਿਨਸਿ ਜਾਇ ਹਉਮੈ ਬਿਖੁ ਫੈਲੁ ॥	ਗਉ ੫, ਸੁਖ ੧੯, ੭ : ੨	-	੨੮੯
ਬਿਨਸਿ ਜਾਇ ਕੂਰਾ ਕਚੁ ਪਾਚਾ ॥	ਗਉ ੪, ੪੨, ੪ : ੨	-	੧੬੪
ਬਿਨਸਿ ਜਾਇਗੋ ਸਗਲ ਆਕਾਰਾ ॥	ਗਉ ੫, ਅਸ ੪, ੫ : ੪	-	੨੩੭

ਬਿਨੁ ਅਪਨੇ ਨਾਹੈ ਕੋਇ ਨ ਚਾਹੈ ਕਿਆ ਕਹੀਐ ਕਿਆ ਕੀਜੈ ॥	ਤੁਖਾ ੧, ਛੰਤ ੪, ੨ : ੩	-	੧੧੧੧
ਬਿਨੁ ਅਭ ਸਬਦ ਨ ਮਾਂਜੀਐ ਸਾਚੇ ਤੇ ਸਚੁ ਹੋਇ ॥	ਸਿਰੀ ੧, ਅਸ ੫, ੧ : ੩	-	੫੬
ਬਿਨੁ ਅਭ ਭਗਤੀ ਬਾਦਿ ਮਰੀਜੈ ॥	ਮਾਰੂ ੧, ਸੋਲਾ ੭, ੧੩ : ੨	-	੧੦੨੭
ਬਿਨੁ ਅਮਰੈ ਕੈਸੇ ਰਾਜ ਮੰਡਿਤ ॥	ਭੈਰ ੫, ੧੯, ੩ : ੨	-	੧੧੪੦
ਬਿਨੁ ਸਹਜੈ ਸਭੁ ਅੰਧੁ ਹੈ ਮਾਇਆ ਮੋਹੁ ਗੁਬਾਰੁ ॥	ਸਿਰੀ ੩, ਅਸ ੨੩, ੮ : ੧	-	੬੮
ਬਿਨੁ ਸੰਗਤਿ ਇਉ ਮਾਂਨਈ ਹੋਇ ਗਈ ਭਠ ਛਾਰ ॥	ਸਲੋ ਕਬ, ੧੯੫ : ੨	-	੧੩੭੫
ਬਿਨੁ ਸੰਗਤਿ ਸਾਧ ਨ ਧ੍ਰਾਪੀਆ ਬਿਨੁ ਨਾਵੈ ਦੂਖ ਸੰਤਾਪੁ ॥	ਸਿਰੀ ੧, ੧੭, ੩ : ੨	-	੨੦
ਬਿਨੁ ਸੰਗਤਿ ਕਰਮ ਕਰੈ ਅਭਿਮਾਨੀ ਕਢਿ ਪਾਣੀ ਚੀਕੜੁ ਪਾਵੈਗੋ ॥	ਕਾਨ ੪, ਅਸ ੨, ੩ : ੨	-	੧੩੦੯
ਬਿਨੁ ਸੰਗਤੀ ਸਭਿ ਐਸੇ ਰਹਹਿ ਜੈਸੇ ਪਸੁ ਢੋਰ ॥	ਆਸਾ ੩, ਅਸ ੩੧, ੬ : ੧	-	੪੨੭
ਬਿਨੁ ਸਚੇ ਸਭ ਕੂੜੁ ਹੈ ਅੰਤੇ ਹੋਇ ਬਿਨਾਸੁ ॥	ਸਿਰੀ ੫, ੮੯, ੧*: ੨	-	੪੯
ਬਿਨੁ ਸਚੇ ਵਾਪਾਰ ਜਨਮੁ ਬਿਰਥਿਆ ॥	ਮਲਾ ੧, ਵਾਰ, ੨੪ : ੨	-	੧੨੮੯
ਬਿਨੁ ਸਤਸੰਗ ਸੁਖੁ ਕਿਨੈ ਨ ਪਾਇਆ ਜਾਇ ਪੂਛਹੁ ਬੇਦ ਬੀਚਾਰੁ ॥	ਸਾਰ ੪, ੬, ੩ : ੨	-	੧੨੦੦
ਬਿਨੁ ਸਤ ਸਤੀ ਹੋਇ ਕੈਸੇ ਨਾਰਿ ॥	ਗਉ ਕਬ, ੨੩, ੧ : ੧	-	੩੨੮
ਬਿਨੁ ਸਤਿਗੁਰ ਸਹਜੁ ਕਿਨੈ ਨਹੀ ਪਾਇਆ ॥	ਮਾਰੂ ੩, ਸੋਲਾ ੨, ੧੫ : ੧	-	੧੦੪੫
ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥	ਧਨਾ ੩, ੨, ੪ : ੧	-	੬੬੪
ਬਿਨੁ ਸਤਿਗੁਰ ਸਭ ਮੋਹੀ ਮਾਇਆ ॥	ਭੈਰ ੫, ੧੬, ੧ : ੪	-	੧੧੩੯
ਬਿਨੁ ਸਤਿਗੁਰ ਸਭੁ ਜਗੁ ਬਉਰਾਨਾ ॥	ਸੋਰ ੩, ੧੨, ੧*: ੧	-	੬੦੪
ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ ॥	ਸੋਰ ੩, ੬, ੧ : ੩	-	੬੦੧
ਬਿਨੁ ਸਤਿਗੁਰ ਸੁਖੁ ਨ ਪਾਵਈ ਫਿਰਿ ਫਿਰਿ ਜੋਨੀ ਪਾਹਿ ॥	ਸਿਰੀ ੩, ੩੫, ੩ : ੨	-	੨੬
ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥	ਮਾਰੂ ੩, ਸੋਲਾ ੧੪, ੩ : ੨	-	੧੦੫੭
ਬਿਨੁ ਸਤਿਗੁਰ ਸੇਵੇ ਸਾਤਿ ਨ ਆਵਈ ਦੂਜੀ ਨਾਹੀ ਜਾਇ ॥	ਗੂਜ ੩, ਵਾਰ ੧੮ ਸ, ੩, ੨ : ੧	-	੫੧੬
ਬਿਨੁ ਸਤਿਗੁਰ ਸੇਵੇ ਸਾਂਤਿ ਨ ਆਵਈ ਦੂਜੀ ਨਾਹੀ ਜਾਇ ॥	ਰਾਮ ੩, ਵਾਰ ੮ ਸ, ੩, ੩ : ੧	-	੯੫੦
ਬਿਨੁ ਸਤਿਗੁਰ ਸੇਵੇ ਸੁਖੁ ਨ ਪਾਏ ਦੁਖੋ ਦੁਖੁ ਕਮਾਵਣਿਆ ॥	ਮਾਝ ੩, ਅਸ ੮, ੭ : ੩	-	੧੧੪
ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥	ਮਾਰੂ ੧, ਸੋਲਾ ੩, ੨ : ੩	-	੧੦੨੨
ਬਿਨੁ ਸਤਿਗੁਰ ਸੇਵੇ ਕਿਨੈ ਨ ਪਾਇਆ ਮਨਮੁਖਿ ਭਉਕਿ ਮੁਏ ਬਿਲਲਾਈ ॥	ਸੋਰ ੩, ਅਸ ੧, ੬ : ੧	-	੬੩੮
ਬਿਨੁ ਸਤਿਗੁਰ ਸੇਵੇ ਕੋਈ ਨ ਪਾਵੈ ਗੁਰ ਕਿਰਪਾ ਤੇ ਪਾਵਣਿਆ ॥	ਮਾਝ ੩, ਅਸ ੧੭, ੪ : ੩	-	੧੧੯
ਬਿਨੁ ਸਤਿਗੁਰ ਸੇਵੇ ਘੋਰ ਅੰਧਾਰਾ ॥	ਮਾਰੂ ੩, ਸੋਲਾ ੧੧, ੪ : ੧	-	੧੦੫੪
ਬਿਨੁ ਸਤਿਗੁਰ ਸੇਵੇ ਜਗਤੁ ਮੁਆ ਬਿਰਥਾ ਜਨਮੁ ਗਵਾਇ ॥	ਵਡ ੪, ਵਾਰ ੧੫ ਸ, ੩, ੧ : ੧	-	੫੯੧
ਬਿਨੁ ਸਤਿਗੁਰ ਸੇਵੇ ਜਨਮੁ ਨ ਛੋਡੈ ਜੇ ਅਨੇਕ ਕਰਮ ਕਰੈ ਅਧਿਕਾਈ ॥	ਸੋਰ ੩, ਅਸ ੧, ੭ : ੧	-	੬੩੮
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਜੇਤੇ ਕਰਮ ਕਮਾਹਿ ॥	ਬਿਹਾ ੪, ਵਾਰ ੧੧ ਸ, ੪, ੧ : ੧	-	੫੫੨
ਬਿਨੁ ਸਤਿਗੁਰ ਸੇਵੇ ਜੀਅ ਕੇ ਬੰਧਨਾ ਵਿਚਿ ਹਉਮੈ ਕਰਮ ਕਮਾਹਿ ॥	ਵਡ ੪, ਵਾਰ ੧੦ ਸ, ੩, ੧ : ੧	-	੫੮੯
ਬਿਨੁ ਸਤਿਗੁਰ ਸੇਵੇ ਜੋਗੁ ਨ ਹੋਈ ॥	ਰਾਮ ੧, ਸਿਗੋ, ੭੦ : ੧	-	੯੪੬
ਬਿਨੁ ਸਤਿਗੁਰ ਸੇਵੇ ਠਵਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥	ਬਿਹਾ ੪, ਵਾਰ ੧੧ ਸ, ੪, ੧ : ੨	-	੫੫੨
ਬਿਨੁ ਸਤਿਗੁਰ ਸੇਵੇ ਠਉਰ ਨ ਪਾਵਹੀ ਮਰਿ ਜੰਮਹਿ ਆਵਹਿ ਜਾਹਿ ॥	ਵਡ ੪, ਵਾਰ ੧੦ ਸ, ੩, ੧ : ੨	-	੫੮੯
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥	ਮਾਰੂ ੩, ਸੋਲਾ ੧੪, ੬ : ੩	-	੧੦੫੭
ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਪੜਿ ਥਾਕੇ ਸਾਂਤਿ ਨ ਆਈ ਹੇ ॥	ਮਾਰੂ ੩, ਸੋਲਾ ੩, ੫ : ੩	-	੧੦੪੬
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨ ਮਾਹਿ ॥	ਵਡ ੪, ਵਾਰ ੧੦ ਸ, ੩, ੧ : ੩	-	੫੮੯
ਬਿਨੁ ਸਤਿਗੁਰ ਸੇਵੇ ਫਿਕਾ ਬੋਲਣਾ ਨਾਮੁ ਨ ਵਸੈ ਮਨਿ ਆਇ ॥	ਬਿਹਾ ੪, ਵਾਰ ੧੧ ਸ, ੪, ੧ : ੩	-	੫੫੨
ਬਿਨੁ ਸਤਿਗੁਰ ਸੇਵੇ ਬਹੁਤਾ ਦੁਖੁ ਲਾਗਾ ਜੁਗ ਚਾਰੇ ਭਰਮਾਈ ॥	ਸੋਰ ੩, ੧੧, ੧ : ੧	-	੬੦੩
ਬਿਨੁ ਸਤਿਗੁਰ ਸੇਵੇ ਭਗਤਿ ਨ ਪਾਈਐ ਪੂਰੈ ਭਾਗਿ ਮਿਲੈ ਪ੍ਰਭੁ ਸੋਈ ॥	ਭੈਰ ੩, ੧੪, ੧*: ੨	-	੧੧੩੧
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥	ਗਉ ੩, ਅਸ ੨, ੭ : ੧	-	੨੩੦
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ॥	ਮਾਰੂ ੩, ਸੋਲਾ ੧੯, ੧੪ : ੧	-	੧੦੬੩
ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ ਮਨਿ ਦੇਖਹੁ ਲਿਵ ਲਾਈ ਹੇ ॥	ਮਾਰੂ ੩, ਸੋਲਾ ੩, ੧੫ : ੩	-	੧੦੪੬
ਬਿਨੁ ਸਤਿਗੁਰ ਸੋਝੀ ਨਾ ਪਵੈ ਅਹੰਕਾਰੁ ਨ ਵਿਚਹੁ ਜਾਇ ॥	ਗਉ ੪, ਵਾਰ ੭ ਸ, ੪, ੨ : ੩	-	੩੦੩
ਬਿਨੁ ਸਤਿਗੁਰ ਹਰਿ ਨਾਮੁ ਨ ਲਭਈ ਲਖ ਕੋਟੀ ਕਰਮ ਕਮਾਉ ॥	ਸਿਰੀ ੪, ੬੭, ੨ : ੩	-	੪੦
ਬਿਨੁ ਸਤਿਗੁਰ ਕਿਹੁ ਨ ਦੇਖਿਆ ਜਾਇ ॥	ਮਾਝ ੩, ਅਸ ੧੦, ੫ : ੧	-	੧੧੫
ਬਿਨੁ ਸਤਿਗੁਰ ਕਿਛੁ ਸੋਝੀ ਨਾਹੀ ਭਰਮੇ ਭੂਲਾ ਬੂਡਿ ਮਰੈ ॥	ਪ੍ਰਭਾ ੧, ਅਸ ੩, ੧ : ੨	-	੧੩੪੩

ਬਿਨੁ ਸਤਿਗੁਰ ਕਿਨੈ ਨ ਪਾਇਓ ਕਰਿ ਵੇਖਹੁ ਮਨਿ ਵੀਚਾਰਿ ॥	ਸਿਰੀ ੩, ੫੯, ੧ : ੩	-	੩੭
ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ ॥	ਸੋਰ ੪, ਵਾਰ ੨੦ ਸ, ੩, ੨ : ੨	-	੬੫੦
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥	ਆਸਾ ੧, ਵਾਰ, ੬ : ੧	-	੪੬੬
ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥	ਮਲਾ ੩, ਅਸ ੨, ੫ : ੧	-	੧੨੭੭
ਬਿਨੁ ਸਤਿਗੁਰ ਕਿਨੈ ਨ ਪਾਇਆ ਕਰਿ ਕਰਿ ਥਕੇ ਵੀਚਾਰ ॥	ਸਲੋ ੩, ੬੩ : ੭	-	੧੪੨੦
ਬਿਨੁ ਸਤਿਗੁਰ ਕਿਨੈ ਨ ਪਾਈ ਪਰਮ ਗਤੇ ॥	ਪ੍ਰਭਾ ੫, ਅਸ ੨, ੭ : ੧	-	੧੩੪੮
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥	ਭੈਰ ੫, ੧੯, ੧*: ੨	-	੧੧੪੦
ਬਿਨੁ ਸਤਿਗੁਰ ਕੋ ਸੀਝੈ ਨਾਹੀ ਗੁਰ ਚਰਣੀ ਚਿਤੁ ਲਾਈ ਹੇ ॥	ਮਾਰੂ ੪, ਸੋਲਾ ੧, ੭ : ੩	-	੧੦੬੯
ਬਿਨੁ ਸਤਿਗੁਰ ਕੋ ਨਾਉ ਨ ਪਾਏ ਪ੍ਰਭਿ ਐਸੀ ਬਣਤ ਬਣਾਈ ਹੇ ॥	ਮਾਰੂ ੩, ਸੋਲਾ ੩, ੯ : ੩	-	੧੦੪੬
ਬਿਨੁ ਸਤਿਗੁਰ ਕੋ ਮਗੁ ਨ ਜਾਣੈ ਅੰਧੇ ਠਉਰ ਨ ਕਾਈ ॥	ਸਿਰੀ ੩, ਅਸ ੧੮, ੪ : ੨	-	੬੫
ਬਿਨੁ ਸਤਿਗੁਰ ਜਗੁ ਭਰਮਿ ਭੁਲਾਇਆ ਹਰਿ ਕਾ ਮਹਲੁ ਨ ਪਾਇਆ ਰਾਮ ॥	ਸੂਹੀ ੩, ਛੰਤ ੫, ੪ : ੧	-	੭੭੧
ਬਿਨੁ ਸਤਿਗੁਰ ਜੋ ਦੂਜੈ ਲਾਗੇ ॥	ਮਾਰੂ ੪, ਸੋਲਾ ੧, ੪ : ੧	-	੧੦੬੯
ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥	ਸਲੋ ੩, ੩੫ : ੧	-	੧੪੧੭
ਬਿਨੁ ਸਤਿਗੁਰ ਦੀਸੈ ਬਿਲਲਾਂਤੀ ਸਾਕਤੁ ਫਿਰਿ ਫਿਰਿ ਆਵੈ ਜਾਵੈ ॥	ਬਸੰ ੫, ੧੩, ੧*: ੨	-	੧੧੮੩
ਬਿਨੁ ਸਤਿਗੁਰ ਥਿਰੁ ਕੋਇ ਨ ਹੋਈ ॥	ਮਾਰੂ ੩, ਸੋਲਾ ੨੪, ੬ : ੨	-	੧੦੬੮
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥	ਸਿਰੀ ੧, ਅਸ ੮, ੩ : ੨	-	੫੮
ਬਿਨੁ ਸਤਿਗੁਰ ਨਾਉ ਨ ਪਾਈਐ ਬੁਝਹੁ ਕਰਿ ਵੀਚਾਰੁ ॥	ਸੋਰ ੪, ਵਾਰ ੧੯ ਸ, ੩, ੧ : ੩	-	੬੪੯
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥	ਸੋਰ ੧, ਅਸ ੨, ੩ : ੨	-	੬੩੫
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥	ਮਾਰੂ ੫, ਸੋਲਾ ੨, ੧੧ : ੩	-	੧੦੭੩
ਬਿਨੁ ਸਤਿਗੁਰ ਪਲੈ ਨਾ ਪਵੈ ਮਨਮੁਖ ਰਹੇ ਬਿਲਲਾਇ ॥	ਸਿਰੀ ੪, ੬੯, ੩ : ੨	-	੪੧
ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥	ਮਲਾ ੩, ਅਸ ੨, ੬ : ੩	-	੧੨੭੭
ਬਿਨੁ ਸਤਿਗੁਰ ਬਾਟ ਨ ਪਾਈ ॥	ਬਸੰ ਕਬ, ੩, ੩ : ੩	-	੧੧੯੪
ਬਿਨੁ ਸਤਿਗੁਰ ਬਾਟ ਨ ਪਾਵੈ ॥	ਪ੍ਰਭਾ ਬੇਣੀ, ੧, ੫ : ੪	-	੧੩੫੧
ਬਿਨੁ ਸਤਿਗੁਰ ਬਾਟ ਨ ਪਾਵੈ ॥	ਸਸ ੧, ੧ : ੧੦	-	੧੩੫੩
ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥	ਸਲੋ ੩, ੩੯ : ੧	-	੧੪੧੭
ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥	ਵਡ ੩, ਅਲਾ ੪, ੩ : ੨	-	੫੮੫
ਬਿਨੁ ਸਤਿਗੁਰ ਭੇਟੇ ਕੰਚਨੁ ਨਾ ਥੀਐ ਮਨਮੁਖੁ ਲੋਹੁ ਬੂਡਾ ਬੇੜੀ ਪਾਸਿ ॥	ਸਿਰੀ ੪, ੬੭, ੩ : ੩	-	੪੦
ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥	ਪ੍ਰਭਾ ੧, ਅਸ ੨, ੩ : ੨	-	੧੩੪੨
ਬਿਨੁ ਸਤਿਗੁਰ ਭੇਟੇ ਠਉਰ ਨ ਪਾਵੈ ਆਪੇ ਖੇਲੁ ਕਰਾਇਦਾ ॥	ਮਾਰੂ ੩, ਸੋਲਾ ੧੬, ੭ : ੩	-	੧੦੬੦
ਬਿਨੁ ਸਤਿਗੁਰ ਭੇਟੇ ਥਾਇ ਨ ਪਾਇ ॥	ਗਉ ੪, ਵਾਰ ੨੬ ਸ, ੩, ੨ : ੭	-	੩੧੪
ਬਿਨੁ ਸਤਿਗੁਰ ਭੇਟੇ ਨਾਮੁ ਪਾਇਆ ਨ ਜਾਇ ॥	ਰਾਮ ੧, ਸਿਗੋ, ੭੦ : ੩	-	੯੪੬
ਬਿਨੁ ਸਤਿਗੁਰ ਭੇਟੇ ਮਹਾ ਗਰਬਿ ਗੁਬਾਰਿ ॥	ਰਾਮ ੧, ਸਿਗੋ, ੭੦ : ੫	-	੯੪੬
ਬਿਨੁ ਸਤਿਗੁਰ ਭੇਟੇ ਮਹਾ ਦੂਖੁ ਪਾਇ ॥	ਰਾਮ ੧, ਸਿਗੋ, ੭੦ : ੪	-	੯੪੬
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥	ਭੈਰ ੩, ੧, ੫ : ੨	-	੧੧੨੮
ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ ॥	ਪ੍ਰਭਾ ੧, ਅਸ ੩, ੬ : ੨	-	੧੩੪੩
ਬਿਨੁ ਸਤਿਗੁਰ ਭੇਟੇ ਮੁਕਤਿ ਨ ਕੋਈ ॥	ਰਾਮ ੧, ਸਿਗੋ, ੭੦ : ੨	-	੯੪੬
ਬਿਨੁ ਸਤਿਗੁਰ ਮੁਕਤਿ ਕਿਨੈ ਨ ਪਾਈ ॥	ਪ੍ਰਭਾ ੧, ਅਸ ੩, ੪ : ੩	-	੧੩੪੩
ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥	ਸਿਰੀ ੩, ੬੩, ੩ : ੩	-	੩੯
ਬਿਨੁ ਸਤਿਗੁਰ ਮੋਹੁ ਨ ਤੁਟਈ ਸਭਿ ਥਕੇ ਕਰਮ ਕਮਾਇਆ ॥	ਮਾਝ ੧, ਵਾਰ, ੨ : ੫	-	੧੩੮
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥	ਭੈਰ ੫, ੨੦, ੩ : ੪	-	੧੧੪੧
ਬਿਨੁ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ ॥	ਆਸਾ ੧, ਅਸ ੩, ੬ : ੪	-	੪੧੩
ਬਿਨੁ ਸਤਿਗੁਰੁ ਜਮਕਾਲੁ ਨ ਛੋਡਈ ਦੂਜੈ ਭਾਇ ਖੁਆਈ ॥	ਸਲੋ ੩, ੧੯ : ੪	-	੧੪੧੪
ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥	ਗਉ ੩, ਛੰਤ ੧, ੩ : ੩	-	੨੪੪
ਬਿਨੁ ਸਬਦੇ ਪਾਰੁ ਨ ਪਾਏ ਕੋਈ ॥	ਮਾਰੂ ੩, ਸੋਲਾ ੨੪, ੧੨ : ੨	-	੧੦੬੮
ਬਿਨੁ ਸਬਦੈ ਅੰਤਰਿ ਆਨੇਰਾ ॥	ਮਾਝ ੩, ਅਸ ੨੫, ੭ : ੧	-	੧੨੪
ਬਿਨੁ ਸਬਦੈ ਆਚਾਰੁ ਨ ਕਿਨ ਹੀ ਪਾਇਆ ॥	ਮਲਾ ੧, ਵਾਰ, ੧੬ : ੭	-	੧੨੮੫

ਬਿਨੁ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ॥	ਬਿਲਾ ੫, ੪੦, ੧ : ੧	-	੮੧੦
ਬਿਨੁ ਸਾਵਣ ਘਨਹਰੁ ਗਾਜੈ ॥	ਸੋਰ ਨਾਮ, ੩, ੧ : ੨	-	੬੫੭
ਬਿਨੁ ਸਿਮਰਨ ਆਵਹਿ ਫੁਨਿ ਜਾਵਹਿ ਗ੍ਰਭ ਜੋਨੀ ਨਰਕ ਮਝਾਰਾ ਹੇ ॥	ਮਾਰੂ ੧, ਸੋਲਾ ੧੦, ੯ : ੩	-	੧੦੩੦
ਬਿਨੁ ਸਿਮਰਨ ਹੈ ਆਤਮ ਘਾਤੀ ॥	ਗਉ ੫, ਅਸ ੭, ੭ : ੧	-	੨੩੯
ਬਿਨੁ ਸਿਮਰਨ ਕੂਕਰ ਹਰਕਾਇਆ ॥	ਗਉ ੫, ਅਸ ੭, ੬ : ੧	-	੨੩੯
ਬਿਨੁ ਸਿਮਰਨ ਕੋਟਿ ਬਰਖ ਜੀਵੈ ਸਗਲੀ ਅਉਧ ਬ੍ਰਿਥਾਨਦ ॥	ਸਾਰ ੫, ੭, ੩ : ੧	-	੧੨੦੪
ਬਿਨੁ ਸਿਮਰਨ ਗਰਧਭ ਕੀ ਨਿਆਈ ॥	ਗਉ ੫, ਅਸ ੭, ੫ : ੧	-	੨੩੯
ਬਿਨੁ ਸਿਮਰਨ ਜੈਸੇ ਸਰਪ ਆਰਜਾਰੀ ॥	ਗਉ ੫, ਅਸ ੭, ੧ : ੧	-	੨੩੯
ਬਿਨੁ ਸਿਮਰਨ ਜੈਸੇ ਸੀਙ ਛਤਾਰਾ ॥	ਗਉ ੫, ਅਸ ੭, ੪ : ੧	-	੨੩੯
ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ ॥	ਟੋਡੀ ੫, ੨, ੧ : ੧	-	੭੧੨
ਬਿਨੁ ਸਿਮਰਨ ਤਨੁ ਛਾਰੁ ਸਰਪਰ ਚਾਲਣਾ ॥	ਆਸਾ ੫, ੧੧੦, ੩ : ੨	-	੩੯੮
ਬਿਨੁ ਸਿਮਰਨ ਦਿਨੁ ਰੈਨਿ ਬ੍ਰਿਥਾ ਬਿਹਾਇ ॥	ਗਉ ੫, ਸੁਖ ੫, ੬ : ੫	-	੨੬੯
ਬਿਨੁ ਸਿਮਰਨ ਧ੍ਰਿਗੁ ਕਰਮ ਕਰਾਸ ॥	ਗਉ ੫, ਅਸ ੭, ੨ : ੧	-	੨੩੯
ਬਿਨੁ ਸਿਮਰਨ ਭਏ ਕੂਕਰ ਕਾਮ ॥	ਗਉ ੫, ਅਸ ੭, ੩ : ੧	-	੨੩੯
ਬਿਨੁ ਸਿਮਰਨ ਮੁਕਤਿ ਕਤ ਨਾਹਿ ॥	ਰਾਮ **ਕਬ**, ੯, ੧*: ੨	-	੯੭੧
ਬਿਨੁ ਸੇਵਾ ਕਿਨੈ ਨ ਪਾਇਆ ਦੂਜੈ ਭਰਮਿ ਖੁਆਈ ॥	ਮਾਰੂ ੧, ਅਸ ੫, ੩ : ੩	-	੧੦੧੧
ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ ॥	ਮਾਰੂ ੧, ੧੦, ੨ : ੪	-	੯੯੨
ਬਿਨੁ ਸੋਹਾਗਨਿ ਲਾਗੈ ਦੋਖੁ ॥	ਗੋਂਡ **ਕਬ**, ੮, ੧ : ੪	-	੮੭੨
ਬਿਨੁ ਸ੍ਰਵਣਾ ਖੀਰੁ ਪਿਲਾਇਆ ॥	ਬਸੰ **ਕਬ**, ੩, ੧ : ੩	-	੧੧੯੪
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥	ਭੈਰ ੫, ੧੯, ੨ : ੨	-	੧੧੪੦
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥	ਭੈਰ ੫, ੧੯, ੪ : ੨	-	੧੧੪੦
ਬਿਨੁ ਹਰਿ ਅਵਰੁ ਨ ਆਵਸਿ ਕਾਮਾ ਝੂਠਾ ਮੋਹੁ ਮਿਥਿਆ ਪਸਾਰੇ ॥	ਆਸਾ ੫, ੬੭, ੧*: ੨	-	੩੮੭
ਬਿਨੁ ਹਰਿ ਸਗਲ ਨਿਰਾਰਥ ਕਾਮ ॥	ਰਾਮ ੫, ੨੨, ੨ : ੧	-	੮੯੯
ਬਿਨੁ ਹਰਿ ਸਾਚੇ ਕੋ ਪਾਰਿ ਨ ਪਾਵੈ ਬੂਝੈ ਕੋ ਵੀਚਾਰੀ ॥	ਰਾਮ ੩, ਅਸ ੪, ੧੬ : ੧	-	੯੧੧
ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ ॥	ਸਲੋ ੩, ੨੮ : ੩	-	੧੪੧੬
ਬਿਨੁ ਹਰਿ ਸਿਮਰਣ ਪਾਪਿ ਸੰਤਾਪੀ ॥	ਆਸਾ ੧, ੨੪, ੨ : ੨	-	੩੫੬
ਬਿਨੁ ਹਰਿ ਸਿਮਰਨ ਸੁਖੁ ਨਹੀ ਪਾਇਆ ॥	ਗਉ ੫, ੧੪੧, ੩ : ੧	-	੧੯੪
ਬਿਨੁ ਹਰਿ ਸੇਵਾ ਸੁਖੁ ਨਹੀ ਹੋ ਸਾਕਤ ਆਵਹਿ ਜਾਹਿ ॥	ਗਉ ੫, ੧੫੮*, ੩ : ੨	-	੨੧੪
ਬਿਨੁ ਹਰਿ ਹੈ ਕੋ ਕਹਾ ਬਤਾਵਹੁ ॥	ਸਾਰ ੫, ੭੩, ੧*: ੧	-	੧੨੧੮
ਬਿਨੁ ਹਰਿ ਕਾਮਿ ਨ ਆਵਤ ਹੇ ॥	ਬਿਲਾ ੫, ੮੮, ੧*: ੧	-	੮੨੧
ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ ॥	ਬਸੰ ੧, ਅਸ ੭, ੮ : ੨	-	੧੧੯੦
ਬਿਨੁ ਹਰਿ ਜਾਚੇ ਭਗਤਿ ਨ ਨਾਮੁ ॥	ਗਉ ੧, ਅਸ ੧੨, ੩ : ੩	-	੨੨੬
ਬਿਨੁ ਹਰਿ ਨਾਮ ਅਵਰੁ ਸਭੁ ਥੋਰਾ ॥	ਆਸਾ ੫, ੨੩, ੧*: ੧	-	੩੭੬
ਬਿਨੁ ਹਰਿ ਨਾਮ ਸੁ ਦੇਹ ਦੁਖਾਲੀ ॥	ਗਉ ੧, ਅਸ ੧੦, ੪ : ੩	-	੨੨੫
ਬਿਨੁ ਹਰਿ ਨਾਮ ਕਹਾ ਸੁਖੁ ਪਾਵਉ ॥	ਗਉ ੧, ਅਸ ੧੦, ੧ : ੩	-	੨੨੫
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵਸਿ ਡੂਬਿ ਮੁਏ ਬਿਨੁ ਪਾਨੀ ॥	ਭੈਰ ੧, ੭, ੨ : ੨	-	੧੧੨੭
ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ ॥	ਮਾਲੀ ੪, ੬, ੨ : ੨	-	੯੮੬
ਬਿਨੁ ਹਰਿ ਨਾਮ ਨ ਸਾਂਤਿ ਹੋਇ ਕਿਤੁ ਬਿਧਿ ਮਨੁ ਧੀਰੇ ॥	ਜੈਤ ੫, ਵਾਰ, ੬ : ੫	-	੭੦੭
ਬਿਨੁ ਹਰਿ ਨਾਮ ਨ ਸੁਖੁ ਹੋਇ ਕਰਿ ਡਿਠੇ ਬਿਸਥਾਰ ॥	ਸਿਰੀ ੫, ੮੬, ੨ : ੨	-	੪੮
ਬਿਨੁ ਹਰਿ ਨਾਮ ਨ ਸੁਧੁ ਹੋਇ ॥	ਬਸੰ ੧, ੫, ੨ : ੩	-	੧੧੬੯
ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥	ਸਿਰੀ ੧, ਅਸ ੧੦, ੭ : ੩	-	੫੯
ਬਿਨੁ ਹਰਿ ਨਾਮ ਨ ਛੂਟਸੀ ਮਰਿ ਨਰਕ ਸਮਾਏ ॥	ਆਸਾ ੧, ਅਸ ੧੮, ੫ : ੨	-	੪੨੦
ਬਿਨੁ ਹਰਿ ਨਾਮ ਨ ਜੀਵਦੇ ਜਿਉ ਜਲ ਬਿਨੁ ਮੀਨਾ ਰਾਮ ॥	ਬਿਲਾ ੪, ਛੰਤ ੧, ੪ : ੩	-	੮੪੫
ਬਿਨੁ ਹਰਿ ਨਾਮ ਨ ਟੂਟਸਿ ਪਟਲ ॥	ਰਾਮ ੫, ੨੪, ੩ : ੧	-	੮੯੦
ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ ॥	ਗੂਜ ੧, ਅਸ ੪, ੨ : ੨	-	੫੦੫
ਬਿਨੁ ਹਰਿ ਨਾਮ ਮਿਥਿਆ ਸਭ ਛਾਰੁ ॥	ਭੈਰ ੫, ੮, ੪ : ੨	-	੧੧੩੭
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥	ਮਾਰੂ ੪, ਸੋਲਾ ੨, ੭ : ੩	-	੧੦੭੦

ਬਿਨੁ ਹਰਿ ਨਾਵੈ ਕੋ ਮਿਤ੍ਰੁ ਨਾਹੀ ਵੀਚਾਰਿ ਡਿਠਾ ਹਰਿ ਜੰਨੀ ॥	ਵਡ ੪, ਵਾਰ, ੧੨ : ੩	-	੫੯੦
ਬਿਨੁ ਹਰਿ ਪਿਆਰੇ ਰਹਿ ਨ ਸਾਕੈ ਗੁਰ ਬਿਨੁ ਮਹਲੁ ਨ ਪਾਈਐ ॥	ਗਉ ੩, ਛੰਤ ੧, ੧ : ੩	-	੨੪੩
ਬਿਨੁ ਹਰਿ ਪ੍ਰੀਤਿ ਹੋਰ ਪ੍ਰੀਤਿ ਸਭ ਝੂਠੀ ਇਕ ਖਿਨ ਮਹਿ ਬਿਸਰਿ ਸਭ ਜਾਇ ॥	ਬੈਰਾ ੪, ੬, ੧ : ੨	-	੭੨੦
ਬਿਨੁ ਹਰਿ ਭਉ ਕਾਹੇ ਕਾ ਮਾਨਹਿ ॥	ਗਉ ੫, ੯੫, ੧*: ੧	-	੧੯੪
ਬਿਨੁ ਹਰਿ ਭਗਤਿ ਕਹਾ ਥਿਤਿ ਪਾਵਹਿ ॥	ਗਉ ੫, ਬਾਅ, ੨੦ : ੬	-	੨੫੪
ਬਿਨੁ ਹਰਿ ਭਗਤਿ ਕਹਾ ਥਿਤਿ ਪਾਵੈ ਫਿਰਤੋ ਪਹਰੇ ਪਹਰੇ ॥	ਗਉ ੫, ੧੬੨*, ੨ : ੨	-	੨੧੫
ਬਿਨੁ ਹਰਿ ਭਗਤਿ ਨਹੀ ਛੁਟਕਾਰਾ ॥	ਰਾਮ ੫, ੨੭, ੩ : ੨	-	੮੮੧
ਬਿਨੁ ਹਰਿ ਭਗਤਿ ਨ ਪਵਈ ਥਾਇ ॥	ਆਸਾ ੧, ਅਸ ੧੦, ੬ : ੨	-	੪੧੬
ਬਿਨੁ ਹਰਿ ਭਗਤਿ ਨ ਮੁਕਤਿ ਹੋਇ ਇਉ ਕਹਿ ਰਮੇ ਕਬੀਰ ॥	ਸਲੋ ਕਬ, ੫੪ : ੨	-	੧੩੬੭
ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ ॥	ਗੂਜ ੧, ਅਸ ੩, ੨ : ੨	-	੫੦੪
ਬਿਨੁ ਹਰਿ ਭਗਤੀ ਸੀਗਾਰੁ ਕਰਹਿ ਨਿਤ ਜੰਮਹਿ ਹੋਇ ਖੁਆਰੁ ॥	ਰਾਮ ੩, ਵਾਰ ੮ ਸ, ੩, ੨ : ੭	-	੯੫੦
ਬਿਨੁ ਹਰਿ ਭਗਤੀ ਦੂਖ ਘਣੇਰੇ ॥	ਬਸੰ ੧, ਅਸ ੪, ੨ : ੩	-	੧੧੮੯
ਬਿਨੁ ਹਰਿ ਭਜਨ ਸਗਲ ਦੁਖ ਪਾਵਤ ਜਿਉ ਪ੍ਰੇਮ ਬਢਾਇ ਸੂਤ ਕੇ ਹਟੂਆ ॥	ਸਮੁ ੫, ੧੧*: ੩	-	੧੩੮੯
ਬਿਨੁ ਹਰਿ ਭਜਨ ਜੇਤੇ ਕਾਮ ਕਰੀਅਹਿ ਤੇਤੇ ਬਿਰਥੇ ਜਾਂਹਿ ॥	ਸਾਰ ੫, ੯੫, ੧ : ੧	-	੧੨੨੨
ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥	ਗਉ ੫, ੮੦, ੧*: ੧	-	੧੭੯
ਬਿਨੁ ਹਰਿ ਭਜਨ ਨਹੀ ਛੁਟਕਾਰਾ ॥	ਗਉ ੫, ਬਾਅ, ੪੮ : ੪	-	੨੬੦
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥	ਗਉ ੫, ੧੧੩, ੩ : ੨	-	੧੮੮
ਬਿਨੁ ਹਰਿ ਭਜਨ ਨਾਹੀ ਨਿਸਤਾਰਾ ਸੂਖੁ ਨ ਕਿਨਹੂੰ ਲਹਿਆ ॥	ਗਉ ੫, ੧੬੨*, ੧ : ੨	-	੨੧੫
ਬਿਨੁ ਹਰਿ ਭਜਨ ਰੰਗ ਰਸ ਜੇਤੇ ਸੰਤ ਦਇਆਲ ਜਾਨੇ ਸਭਿ ਝੂਠੇ ॥	ਟੋਡੀ ੫, ੨੭, ੨ : ੧	-	੭੧੭
ਬਿਨੁ ਹਰਿ ਰਸ ਸੁਖ ਤਿਲੁ ਨਹੀ ਲਾਧਾ ॥	ਮਾਰੂ ੫, ਸੋਲਾ ੨, ੫ : ੨	-	੧੦੭੨
ਬਿਨੁ ਹਰਿ ਰਸ ਰਾਤੇ ਪਤਿ ਨ ਸਾਖੁ ॥	ਬਸੰ ੧, ਅਸ ੨, ੪ : ੨	-	੧੧੮੮
ਬਿਨੁ ਹਰਿ ਰਾਤੇ ਮੈਲੋ ਮੈਲਾ ॥	ਰਾਮ ੧, ਅਸ ੪, ੩ : ੨	-	੯੦੪
ਬਿਨੁ ਹੀ ਥਾਭਹ ਮੰਦਿਰੁ ਥੰਭੈ ॥	ਗਉ ਕਬ, ਬਾਅ, ੨੩ : ੪	-	੩੪੧
ਬਿਨੁ ਹੁਕਮੈ ਕਿਉ ਬੁਝੈ ਬੁਝਾਈ ॥	ਆਸਾ ੫, ੩੩, ੧ : ੨	-	੩੭੮
ਬਿਨੁ ਕੰਠੈ ਕੈਸੇ ਗਾਵਨਹਾਰੀ ॥	ਭੈਰ ੫, ੧੯, ੧ : ੨	-	੧੧੪੦
ਬਿਨੁ ਕਣ ਖਲਹਾਨੁ ਜੈਸੇ ਗਾਹਨ ਪਾਇਆ ॥	ਭੈਰ ੫, ੫, ੪ : ੧	-	੧੧੩੭
ਬਿਨੁ ਕੰਤ ਪਿਆਰੇ ਨਹ ਸੂਖ ਸਾਰੇ ਹਾਰ ਕੰਙਣ ਧ੍ਰਿਗੁ ਬਨਾ ॥	ਰਾਮ ੫, ਰੁਤੀ, ੫ : ੩	-	੯੨੮
ਬਿਨੁ ਕਰਤੂਤੀ ਮੁਕਤਿ ਨ ਪਾਈਐ ॥	ਗਉ ੫, ੧੦੭*, ੧*: ੧	-	੨੦੧
ਬਿਨੁ ਕਰਮਾ ਸਭ ਭਰਮਿ ਭੁਲਾਈ ॥	ਬਸੰ ੩, ੧੦, ੧ : ੧	-	੧੧੭੫
ਬਿਨੁ ਕਰਮਾ ਕਿਉ ਸੰਗਤਿ ਪਾਈਐ ਹਉਮੈ ਬਿਆਪਿ ਰਹਿਆ ਮਨੁ ਝੂਰਿ ॥	ਸਾਰ ੪, ੧, ੩ : ੨	-	੧੧੯੮
ਬਿਨੁ ਕਰਮਾ ਕਿਛੂ ਨ ਪਾਈਐ ਜੇ ਬਹੁਤੁ ਲੋਚਾਹੀ ॥	ਮਾਰੂ ੩, ਵਾਰ, ੧੬ : ੩	-	੧੦੯੨
ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥	ਮਾਰੂ ੫, ਵਾਰ, ੨੨ : ੩	-	੧੧੦੨
ਬਿਨੁ ਕਰਮਾ ਹੋਰ ਫਿਰੈ ਘਨੇਰੀ ॥	ਮਾਰੂ ੩, ਸੋਲਾ ੨੩, ੧੩ : ੧	-	੧੦੬੭
ਬਿਨੁ ਕਰਮੈ ਨਾਉ ਨ ਪਾਈਐ ਪੂਰੈ ਕਰਮਿ ਪਾਇਆ ਜਾਇ ॥	ਸੋਰ ੪, ਵਾਰ ੧੬ ਸ, ੩, ੧ : ੧	-	੬੪੮
ਬਿਨੁ ਖਾਏ ਬੂਝੈ ਨਹੀ ਭੂਖ ॥	ਭੈਰ ੫, ੪੫, ੩ : ੧	-	੧੧੪੯
ਬਿਨੁ ਗੁਣ ਕਾਮਿ ਨ ਆਵਈ ਢਹਿ ਢੇਰੀ ਤਨੁ ਖੇਹ ॥	ਸਿਰੀ ੧, ੧੭, ੧ : ੩	-	੨੦
ਬਿਨੁ ਗੁਣ ਕਾਮਿ ਨ ਆਵਈ ਮਾਇਆ ਫੀਕਾ ਸਾਦੁ ॥	ਸਿਰੀ ੧, ਅਸ ੧੩, ੬ : ੩	-	੬੧
ਬਿਨੁ ਗੁਰ ਅੰਤੁ ਨ ਪਾਇ ਅਭੇਵੈ ॥	ਗਉ ੧, ਅਸ ੯, ੩ : ੨	-	੨੨੪
ਬਿਨੁ ਗੁਰ ਅੰਧੁਲੇ ਧੰਧੁ ਰੋਇ ॥	ਬਸੰ ੧, ੬, ੩ : ੩	-	੧੧੭੦
ਬਿਨੁ ਗੁਰ ਅਰਥੁ ਬੀਚਾਰੁ ਨ ਪਾਇਆ ॥	ਗਉ ੧, ੧੨, ੨ : ੩	-	੧੫੪
ਬਿਨੁ ਗੁਰ ਇਹੁ ਰਸੁ ਕਿਉ ਲਹਉ ਗੁਰੁ ਮੇਲੈ ਹਰਿ ਦੇਇ ॥	ਸੋਰ ੧, ੭, ੧*: ੨	-	੫੯੭
ਬਿਨੁ ਗੁਰ ਸੰਤ ਨ ਸੰਗੁ ਦੇਇ ॥	ਬਸੰ ੧, ੬, ੩ : ੨	-	੧੧੭੦
ਬਿਨੁ ਗੁਰ ਸਬਦ ਨ ਆਪੁ ਪਛਾਣੈ ਬਿਨੁ ਹਰਿ ਨਾਮ ਨ ਕਾਲੁ ਟਰੇ ॥	ਮਾਰੂ ੧, ਅਸ ੮, ੫ : ੨	-	੧੦੧੪
ਬਿਨੁ ਗੁਰ ਸਬਦ ਨ ਸਵਰਸਿ ਕਾਜਾ ॥	ਗਉ ੧, ਅਸ ੧੦, ੭ : ੩	-	੨੨੫
ਬਿਨੁ ਗੁਰ ਸਬਦ ਨ ਸੋਝੀ ਪਾਇ ॥	ਰਾਮ ੧, ਅਸ ੩, ੬ : ੪	-	੯੦੪
ਬਿਨੁ ਗੁਰ ਸਬਦ ਨਹੀ ਘਰੁ ਬਾਰੁ ॥	ਰਾਮ ੧, ਅਸ ੬, ੮ : ੩	-	੯੦੬

ਬਿਨੁ ਗੁਰ ਪੂਰੇ ਜਨਮ ਮਰਣੁ ਨ ਰਹਈ ਫਿਰਿ ਆਵਤ ਬਾਰੋ ਬਾਰਾ ॥	ਸੋਰ ੫, ੯, ੧*: ੨	-	੬੧੧
ਬਿਨੁ ਗੁਰ ਪੂਰੇ ਨਾਹੀ ਉਧਾਰੁ ॥	ਰਾਮ ੫, ੧੧, ੨ : ੧	-	੮੮੬
ਬਿਨੁ ਗੁਰ ਪੂਰੇ ਭਗਤਿ ਨ ਹੋਇ ॥	ਆਸਾ ੩, ੪੮, ੧ : ੩	-	੩੬੩
ਬਿਨੁ ਗੁਰ ਪੂਰੇ ਮੁਕਤਿ ਨ ਪਾਈਐ ਸਾਚੀ ਦਰਗਹਿ ਸਾਕਤ ਮੂਠੁ ॥	ਭੈਰ ੫, ੫੩, ੧*: ੨	-	੧੧੫੧
ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਨੁ ਭਰਮੁ ਚੁਕਾਏ ॥	ਗਉ ੩, ਛੰਤ ੧, ੪ : ੨	-	੨੪੪
ਬਿਨੁ ਗੁਰ ਪ੍ਰੀਤਿ ਨ ਊਪਜੈ ਹਉਮੈ ਮੈਲੁ ਨ ਜਾਇ ॥	ਸਿਰੀ ੧, ਅਸ ੧੧, ੯ : ੧	-	੬੦
ਬਿਨੁ ਗੁਰ ਪ੍ਰੀਤਿ ਨ ਊਪਜੈ ਭਾਈ ਮਨਮੁਖਿ ਦੂਜੈ ਭਾਇ ॥	ਸੋਰ ੩, ੮, ੨ : ੧	-	੬੦੩
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥	ਸਿਰੀ ੧, ਅਸ ੯, ੧*: ੨	-	੫੮
ਬਿਨੁ ਗੁਰ ਪ੍ਰੇਮੁ ਨ ਲਭਈ ਜਨ ਵੇਖਹੁ ਮਨਿ ਨਿਰਜਾਸਿ ॥	ਮਾਰੂ ੪, ੪, ੨ : ੨	-	੯੯੬
ਬਿਨੁ ਗੁਰ ਬਜਰ ਕਪਾਟ ਨ ਖੂਲਹਿ ਸਬਦਿ ਮਿਲੈ ਨਿਸਤਾਰਾ ਹੇ ॥	ਮਾਰੂ ੧, ਸੋਲਾ ੭, ੧੦ : ੩	-	੧੦੨੭
ਬਿਨੁ ਗੁਰ ਬੰਧਨ ਟੂਟਹਿ ਨਾਹੀ ਗੁਰਮੁਖਿ ਮੋਖ ਦੁਆਰਾ ॥	ਸੋਰ ੩, ੬, ੨ : ੨	-	੬੦੨
ਬਿਨੁ ਗੁਰ ਬਾਦਿ ਜੀਵਣੁ ਹੋਰੁ ਮਰਣਾ ਬਿਨੁ ਗੁਰ ਸਬਦੈ ਜਨਮੁ ਜਰੇ ॥	ਮਾਰੂ ੧, ਅਸ ੮, ੯ : ੨	-	੧੦੧੪
ਬਿਨੁ ਗੁਰ ਬਿਸੀਅਰੁ ਡਸੈ ਮਰਿ ਵਾਟ ॥	ਰਾਮ ੧, ਸਿਗੋ, ੩੮ : ੫	-	੯੪੨
ਬਿਨੁ ਗੁਰ ਬੂਝੇ ਜਮ ਕੀ ਫਾਸੀ ॥	ਪ੍ਰਭਾ ੧, ਅਸ ੫, ੩ : ੨	-	੧੩੪੪
ਬਿਨੁ ਗੁਰ ਬੂਡੋ ਠਉਰ ਨ ਪਾਵੈ ਜਬ ਲਗ ਦੂਜੀ ਰਾਈ ॥	ਪ੍ਰਭਾ ੧, ੧੧, ੩ : ੨	-	੧੩੩੦
ਬਿਨੁ ਗੁਰ ਭਗਤਿ ਨ ਪਾਈਐ ਜੇ ਲੋਚੈ ਸਭੁ ਕੋਇ ॥	ਸਿਰੀ ੩, ੪੭, ੧*: ੨	-	੩੧
ਬਿਨੁ ਗੁਰ ਭਗਤਿ ਨ ਭਾਉ ਹੋਇ ॥	ਬਸੰ ੧, ੬, ੩ : ੧	-	੧੧੭੦
ਬਿਨੁ ਗੁਰ ਭਗਤਿ ਨਾਹੀ ਸੁਖੁ ਥੀਆ ॥	ਬਿਲਾ ੧, ਅਸ ੨, ੪ : ੪	-	੮੩੨
ਬਿਨੁ ਗੁਰ ਭਰਮਿ ਭੂਲੇ ਬਹੁ ਮਾਇਆ ॥	ਮਲਾ ੩, ੧੧, ੩ : ੨	-	੧੨੬੧
ਬਿਨੁ ਗੁਰ ਭਰਮੈ ਆਵੈ ਜਾਇ ॥	ਰਾਮ ੧, ਸਿਗੋ, ੩੮ : ੧	-	੯੪੨
ਬਿਨੁ ਗੁਰ ਭੇਟੇ ਕੋ ਮਹਲੁ ਨ ਪਾਵੈ ਆਇ ਜਾਇ ਦੁਖੁ ਪਾਵੈਗੋ ॥	ਕਾਨ ੪, ਅਸ ੪, ੬ : ੨	-	੧੩੧੦
ਬਿਨ ਗੁਰ ਭੇਟੇ ਜਮੁ ਕਰੇ ਖੁਆਰਾ ॥	ਗਉ ੩, ਅਸ ੩, ੩ : ੩	-	੨੩੦
ਬਿਨੁ ਗੁਰ ਭੇਟੇ ਦੁਖੁ ਕਮਾਇ ॥	ਆਸਾ ੩, ੪੨, ੩ : ੩	-	੩੬੧
ਬਿਨੁ ਗੁਰ ਭੇਟੇ ਮਰਿ ਆਈਐ ਜਾਈਐ ॥	ਧਨਾ ੧, ਅਸ ੨, ੧*: ੨	-	੬੮੬
ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥	ਮਲਾ ੩, ਅਸ ੩, ੪ : ੪	-	੧੨੭੭
ਬਿਨੁ ਗੁਰ ਭੇਟੇ ਮੁਕਤਿ ਨ ਕਾਹੂ ਮਿਲਤ ਨਹੀ ਜਗਦੀਸੈ ॥	ਸਾਰ ੫, ੧੧, ੩ : ੨	-	੧੨੦੫
ਬਿਨੁ ਗੁਰ ਮਹਲੁ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ ॥	ਸਿਰੀ ੩, ਅਸ ੨੦, ੨ : ੩	-	੬੬
ਬਿਨੁ ਗੁਰ ਮਹਲੁ ਨ ਪਾਈਐ ਨਾਮੁ ਨ ਪਰਾਪਤਿ ਹੋਇ ॥	ਸਿਰੀ ੩, ੪੪, ੩ : ੧	-	੩੦
ਬਿਨੁ ਗੁਰ ਮਨੂਆ ਅਤਿ ਡੋਲਾਇ ॥	ਰਾਮ ੧, ਸਿਗੋ, ੩੮ : ੩	-	੯੪੨
ਬਿਨੁ ਗੁਰ ਮੁਕਤਿ ਨ ਆਵੈ ਜਾਵੈ ॥	ਮਾਰੂ ੧, ਸੋਲਾ ੨੦, ੫ : ੨	-	੧੦੪੦
ਬਿਨੁ ਗੁਰ ਮੁਕਤਿ ਨ ਹੋਈਐ ਮੀਤਾ ॥	ਮਾਰੂ ੫, ਅਸ ੭, ੩ : ੨	-	੧੦੧੯
ਬਿਨੁ ਗੁਰ ਮੁਕਤਿ ਨ ਕੋਊ ਪਾਵੈ ਮਨਿ ਵੇਖਹੁ ਕਰਿ ਬੀਚਾਰੀ ॥	ਗੂਜ ੫, ੨, ੨ : ੨	-	੪੯੫
ਬਿਨੁ ਗੁਰ ਮੁਕਤਿ ਨ ਪਾਈਐ ਨਾ ਦੁਬਿਧਾ ਮਾਇਆ ਜਾਇ ॥	ਸਿਰੀ ੩, ਅਸ ੨੧, ੫	-	੬੭
ਬਿਨੁ ਗੁਰ ਮੁਕਤਿ ਨ ਪਾਈਐ ਭਾਈ ॥	ਗੋਂਡ ੫, ੭, ੪ : ੪	-	੮੬੪
ਬਿਨੁ ਗੁਰ ਮੁਕਤਿ ਨਾਹੀ ਤ੍ਰੈ ਲੋਈ ਗੁਰਮੁਖਿ ਪਾਈਐ ਨਾਮੁ ਹਰੀ ॥	ਬਸੰ ੧, ੧੨, ੧*: ੨	-	੧੧੭੧
ਬਿਨੁ ਗੁਰ ਮੂੜ ਭਏ ਹੈ ਮਨਮੁਖ ਤੇ ਮੋਹ ਮਾਇਆ ਨਿਤ ਫਾਥਾ ॥	ਜੈਤ ੪, ੧, ੨ : ੧	-	੬੯੬
ਬਿਨੁ ਗੁਰ ਮੈਲ ਮਲੀਨ ਅੰਗੁ ॥	ਬਸੰ ੧, ੫, ੨ : ੨	-	੧੧੬੯
ਬਿਨੁ ਗੁਰ ਮੈਲੁ ਨ ਉਤਰੈ ਬਿਨੁ ਹਰਿ ਕਿਉ ਘਰ ਵਾਸੁ ॥	ਸਿਰੀ ੧, ੧੨, ੪ : ੧	-	੧੮
ਬਿਨੁ ਗੁਰ ਰਾਮ ਨਾਮੁ ਕਤ ਲਹੀਐ ॥	ਆਸਾ ੧, ਅਸ ੯, ੧ : ੨	-	੪੧੬
ਬਿਨੁ ਗੁਰ ਰਾਮ ਨਾਮੁ ਕਿਉ ਧਿਆਈਐ ॥	ਮਾਰੂ ੧, ਸੋਲਾ ੨੦, ੯ : ੨	-	੧੦੪੧
ਬਿਨੁ ਗੁਰ ਰੋਗੁ ਨ ਤੁਟਈ ਹਉਮੈ ਪੀੜ ਨ ਜਾਇ ॥	ਸਿਰੀ ੩, ੫੭, ੧ : ੧	-	੩੬
ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥	ਧਨਾ ੫, ੨, ੪ : ੧	-	੬੭੧
ਬਿਨੁ ਗੋਬਿੰਦ ਨ ਦੀਸੈ ਕੋਈ ॥	ਗਉ ੫, ੧੧੭, ੧*: ੧	-	੧੮੯
ਬਿਨੁ ਗੋਵਿੰਦ ਅਵਰੁ ਜੇ ਚਾਹਉ ਦੀਸੈ ਸਗਲ ਬਾਤ ਹੈ ਖਾਮ ॥	ਟੋਡੀ ੫, ੬, ੨ : ੧	-	੭੧੩
ਬਿਨੁ ਜਗਦੀਸ ਕਹਾ ਸਚੁ ਪਾਵਉ ॥	ਗਉ ੧, ਅਸ ੧੦, ੬ : ੩	-	੨੨੫
ਬਿਨੁ ਜਗਦੀਸ ਕਹਾ ਸੁਖੁ ਪਾਵਉ ॥	ਗਉ ੧, ਅਸ ੧੦, ੧*: ੨	-	੨੨੫
ਬਿਨੁ ਜਗਦੀਸ ਕਹਾ ਸੁਖੁ ਭਾਲਾ ॥	ਗਉ ੧, ਅਸ ੧੦, ੨ : ੩	-	੨੨੫

ਬਿਨੁ ਜਗਦੀਸ ਝੂਠੇ ਦਿਵਾਜੇ ॥	ਗਉ ੧, ਅਸ ੧੦, ੫ : ੩	-	੨੨੫
ਬਿਨੁ ਜਗਦੀਸ ਨ ਰਾਖੈ ਕੋਈ ॥	ਗਉ ੧, ਅਸ ੯, ੧੧ : ੩	-	੨੨੫
ਬਿਨੁ ਜਗਦੀਸ ਭਜੇ ਨਿਤ ਖੁਆਰੀ ॥	ਗਉ ੧, ਅਸ ੧੦, ੩ : ੩	-	੨੨੫
ਬਿਨੁ ਜਲ ਸੰਗਮ ਮਨ ਮਹਿ ਨ੍ਹਾਵਉ ॥	ਗਉ ਕਬ, ੧੮, ੩ : ੨	-	੩੨੭
ਬਿਨੁ ਜਲ ਸਰਵਰਿ ਕਮਲੁ ਨ ਦੀਸੈ ॥	ਆਸਾ ੧, ੧੨, ੧*: ੨	-	੩੫੨
ਬਿਨੁ ਜਲ ਕਮਲ ਸੁ ਨਾ ਥੀਐ ਬਿਨੁ ਜਲ ਮੀਨੁ ਮਰਾਇ ॥	ਸਿਰੀ ੧, ਅਸ ੧੫, ੮ : ੨	-	੬੩
ਬਿਨੁ ਜਲ ਘੜੀ ਨ ਜੀਵਈ ਪ੍ਰਭੁ ਜਾਣੈ ਅਭ ਪੀਰ ॥	ਸਿਰੀ ੧, ਅਸ ੧੧, ੨ : ੩	-	੬੦
ਬਿਨੁ ਜਲ ਪ੍ਰਾਨ ਤਜੇ ਹੈ ਮੀਨਾ ਜਿਨਿ ਜਲ ਸਿਉ ਹੇਤੁ ਬਢਾਇਓ ॥	ਧਨਾ ੫, ੨, ੧ : ੧	-	੬੭੦
ਬਿਨੁ ਜੜੀਏ ਲੈ ਜੜਿਓ ਜੜਾਵਾ ਥੇਵਾ ਅਚਰਜੁ ਲਾਇਆ ਰੇ ॥	ਆਸਾ ੫, ੪੪, ੨ : ੨	-	੩੮੧
ਬਿਨੁ ਜਿਹਵਾ ਕਹਾ ਕੋ ਬਕਤਾ ॥	ਭੈਰ ੫, ੧੯, ੨ : ੧	-	੧੧੪੦
ਬਿਨੁ ਜਿਹਵਾ ਜੋ ਜਪੈ ਹਿਆਇ ॥	ਮਲਾ ੧, ੬, ੨ : ੩	-	੧੨੫੬
ਬਿਨੁ ਠਾਹਰ ਨਗਰੁ ਬਸਾਇਆ ॥	ਸੋਰ ਕਬ, ੬, ੨ : ੪	-	੬੫੫
ਬਿਨੁ ਤਕੜੀ ਤੋਲੈ ਸੰਸਾਰਾ ॥	ਮਾਝ ੩, ਅਸ ੩, ੧ : ੨	-	੧੧੦
ਬਿਨੁ ਤਾਗੇ ਬਿਨੁ ਸੂਈ ਆਨੀ ਮਨੁ ਹਰਿ ਭਗਤੀ ਸੰਗਿ ਸੀਵਨਾ ॥	ਮਾਰੂ ੫, ਅਸ ੬, ੫ : ੧	-	੧੦੧੯
ਬਿਨੁ ਤੇਲ ਦੀਵਾ ਕਿਉ ਜਲੈ ॥	ਸਿਰੀ ੧, ੩੩, ੧*: ੧	-	੨੫
ਬਿਨੁ ਥੰਮਾ ਰਾਖੇ ਸਚੁ ਕਲ ਪਾਏ ॥	ਮਾਰੂ ੧, ਸੋਲਾ ੧੭, ੬ : ੨	-	੧੦੩੭
ਬਿਨੁ ਦੰਤਾ ਕਿਉ ਖਾਈਐ ਸਾਰੁ ॥	ਰਾਮ ੧, ਸਿਗੋ, ੧੯ : ੫	-	੯੪੦
ਬਿਨੁ ਦਮ ਕੇ ਸਉਦਾ ਨਹੀ ਹਾਟ ॥	ਗਉ ੧, ਅਸ ੧੨, ੫ : ੧	-	੨੨੬
ਬਿਨੁ ਦਰਸਨ ਕੈਸੇ ਜੀਵਉ ਮੇਰੀ ਮਾਈ ॥	ਬਿਲਾ ੧, ੪, ੧*: ੧	-	੭੯੬
ਬਿਨੁ ਦਰਸਨ ਕੈਸੇ ਰਵਉ ਸਨੇਹੀ ॥	ਮਾਰੂ ੧, ੫, ੪ : ੨	-	੯੯੦
ਬਿਨੁ ਦੁਆਰੇ ਤ੍ਰੈ ਲੋਕ ਸਮਾਇ ॥	ਭੈਰ ਰਵਿ, ੧, ੨ : ੨	-	੧੧੬੭
ਬਿਨੁ ਦੇਖੇ ਉਪਜੈ ਨਹੀ ਆਸਾ ॥	ਭੈਰ ਰਵਿ, ੧, ੧ : ੧	-	੧੧੬੭
ਬਿਨੁ ਦੇਖੇ ਕਹਣਾ ਬਿਰਥਾ ਜਾਇ ॥	ਗਉ ੧, ਅਸ ੪, ੨ : ੨	-	੨੨੨
ਬਿਨੁ ਨਾਮ ਹਰਿ ਕੇ ਆਨ ਰਚਨਾ ਅਹਿਲਾ ਜਨਮੁ ਗਵਾਈਐ ॥	ਬਿਹਾ ੫, ੯, ੩ : ੪	-	੫੪੮
ਬਿਨੁ ਨਾਮ ਹਰਿ ਕੇ ਭਰਮਿ ਭੂਲੇ ਪਚਹਿ ਮੁਗਧ ਅਚੇਤਿਆ ॥	ਆਸਾ ੧, ਛੰਤ ੫, ੪ : ੪	-	੪੩੯
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥	ਧਨਾ ੧, ੮, ੪ : ੨	-	੬੬੩
ਬਿਨੁ ਨਾਮ ਪ੍ਰੀਤਿ ਪਿਆਰੁ ਨਾਹੀ ਵਸਹਿ ਸਾਚਿ ਸੁਹੇਲੀਆ ॥	ਗਉ ੧, ਛੰਤ ੧, ੨ : ੪	-	੨੪੨
ਬਿਨੁ ਨਾਮੈ ਹਉਮੈ ਜਲਿ ਜਾਈ ॥	ਬਸੰ ੩, ੧੨, ੩ : ੪	-	੧੧੭੬
ਬਿਨੁ ਨਾਮੈ ਮੁਕਤਿ ਕਿਨੈ ਨ ਪਾਈ ॥	ਬਸੰ ੩, ੧੦, ੩ : ੩	-	੧੧੭੫
ਬਿਨੁ ਨੇਤ੍ਰਾ ਕਹਾ ਕੋ ਪੇਖੈ ॥	ਭੈਰ ੫, ੧੯, ੨ : ੩	-	੧੧੪੦
ਬਿਨੁ ਨੈਨਹੁ ਜਗਤੁ ਨਿਹਾਰਿਆ ॥	ਸੋਰ ਕਬ, ੬, ੨ : ੨	-	੬੫੫
ਬਿਨੁ ਨਾਵੈ ਇਹੁ ਮਨੁ ਨ ਪ੍ਰਬੋਧੇ ॥	ਰਾਮ ੫, ਅਸ ੧, ੮ : ੨	-	੯੧੩
ਬਿਨੁ ਨਾਵੈ ਸਭ ਦੁਖੁ ਸੰਸਾਰਾ ॥	ਮਾਰੂ ੩, ਸੋਲਾ ੧੮, ੭ : ੧	-	੧੦੬੨
ਬਿਨੁ ਨਾਵੈ ਸਭ ਦੂਖ ਨਿਵਾਸੁ ॥	ਗਉ ੧, ਅਸ ੩, ੭ : ੧	-	੨੨੨
ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ ॥	ਆਸਾ ੩, ਅਸ ੩੦, ੭ : ੨	-	੪੨੬
ਬਿਨੁ ਨਾਵੈ ਸਭ ਫਿਰੈ ਬਉਰਾਣੀ ॥	ਆਸਾ ੩, ਅਸ ੨੫, ੫ : ੪	-	੪੨੪
ਬਿਨੁ ਨਾਵੈ ਸਭ ਭਰਮਿ ਭੁਲਾਣੀ ॥	ਮਾਝ ੩, ਅਸ ੧੨, ੧ : ੨	-	੧੧੬
ਬਿਨੁ ਨਾਵੈ ਸਭ ਭੂਲੀ ਫਿਰਦੀ ਬਿਰਥਾ ਜਨਮੁ ਗਵਾਈ ॥	ਰਾਮ ੩, ਅਸ ੨, ੯ : ੧	-	੯੦੯
ਬਿਨੁ ਨਾਵੈ ਸਭ ਵਿਛੁੜੀ ਗੁਰ ਕੈ ਸਬਦਿ ਮਿਲਾਏ ॥	ਵਡ ੩, ੩, ੨ : ੨	-	੫੫੯
ਬਿਨੁ ਨਾਵੈ ਸਭਿ ਭਰਮਹਿ ਕਾਚੇ ॥	ਬਿਲਾ ੩, ਵਾ ੨, ੭ : ੬	-	੮੪੨
ਬਿਨੁ ਨਾਵੈ ਸਭੁ ਕੋਈ ਨਿਰਧਨੁ ਸਤਿਗੁਰਿ ਬੂਝ ਬੁਝਾਈ ॥	ਸਾਰ ੧, ਅਸ ੧, ੪ : ੨	-	੧੨੩੨
ਬਿਨੁ ਨਾਵੈ ਸਭੁ ਦੁਖੁ ਹੈ ਸੁਖੁ ਤਿਸੁ ਜਿਸੁ ਮੰਨਿ ਵਸਾਏ ॥	ਆਸਾ ੩, ਅਸ ੩੨, ੧ : ੨	-	੪੨੭
ਬਿਨੁ ਨਾਵੈ ਸਭੁ ਦੁਖੁ ਹੈ ਦੁਖਦਾਈ ਮੋਹ ਮਾਇ ॥	ਸਲੋ ੪, ੧੭ : ੪	-	੧੪੨੩
ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥	ਆਸਾ ੩, ਅਸ ੩੭, ੪ : ੧	-	੪੩੦
ਬਿਨੁ ਨਾਵੈ ਸੂਕਾ ਸੰਸਾਰੁ ॥	ਬਸੰ ੩, ੫, ੩ : ੩	-	੧੧੭੩
ਬਿਨੁ ਨਾਵੈ ਸੂਤਕੁ ਜਗਿ ਛੋਤਿ ॥	ਆਸਾ ੧, ਅਸ ੪, ੪ : ੨	-	੪੧੩
ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥	ਰਾਮ ੩, ਅਸ ੩, ੭ : ੧	-	੯੧੦

ਬਿਨੁ ਨਾਵੈ ਹੋਰੁ ਕਮਾਵਣਾ ਫਿਕਾ ਆਵੈ ਸਾਦੁ ॥	ਪ੍ਰਭਾ ੧, ਅਸ ੩, ੩ : ੩	-	੧੩੪੩
ਬਿਨੁ ਨਾਵੈ ਕਿਉ ਛੂਟੀਐ ਜੇ ਜਾਣੈ ਕੋਈ ॥	ਆਸਾ ੧, ਅਸ ੧੮, ੧*: ੧	-	੪੨੦
ਬਿਨੁ ਨਾਵੈ ਕਿਆ ਜੀਵਨਾ ਫਿਟੁ ਧ੍ਰਿਗੁ ਚਤੁਰਾਈ ॥	ਆਸਾ ੧, ਅਸ ੨੨, ੧*: ੧	-	੪੨੨
ਬਿਨੁ ਨਾਵੈ ਕਿਆ ਟੇਕ ਟਿਕੀਜੈ ॥	ਮਾਰੂ ੧, ਸੋਲਾ ੧੧, ੭ : ੨	-	੧੦੩੧
ਬਿਨੁ ਨਾਵੈ ਕਿਆ ਲਹਸਿ ਨਿਦਾਨਿ ॥	ਆਸਾ ੧, ਅਸ ੬, ੬ : ੩	-	੪੧੪
ਬਿਨੁ ਨਾਵੈ ਕਿਛੁ ਸੰਗਿ ਨ ਜਾਨਾ ॥	ਬਿਲਾ ੧, ਅਸ ੨, ੧*: ੨	-	੮੩੨
ਬਿਨੁ ਨਾਵੈ ਕਿਨੈ ਨ ਪਾਇਆ ਦੇਖਹੁ ਰਿਦੈ ਬੀਚਾਰਿ ॥	ਸਿਰੀ ੪, ਵਾਰ ੧੬ ਸ, ੩, ੧ : ੬	-	੮੯
ਬਿਨੁ ਨਾਵੈ ਕੈਸੀ ਪਤਿ ਤੇਰੀ ॥	ਮਾਰੂ ੧, ਸੋਲਾ ੧੧, ੯ : ੨	-	੧੦੩੧
ਬਿਨੁ ਨਾਵੈ ਕੈਸੇ ਪਾਵਹਿ ਪਾਰਾ ॥	ਭੈਰ ੩, ੬, ੨ : ੨	-	੧੧੨੯
ਬਿਨੁ ਨਾਵੈ ਕੋਇ ਨ ਮੰਨੀਐ ਮਨਮੁਖਿ ਪਤਿ ਗਵਾਈ ॥	ਆਸਾ ੩, ਅਸ ੨੯, ੬ : ੧	-	੪੨੬
ਬਿਨੁ ਨਾਵੈ ਕੋ ਸੰਗਿ ਨ ਸਾਥੀ ਮੁਕਤੇ ਨਾਮੁ ਧਿਆਵਣਿਆ ॥	ਮਾਝ ੧, ਅਸ ੧, ੪ : ੩	-	੧੦੯
ਬਿਨੁ ਨਾਵੈ ਕੋ ਸਾਥਿ ਨ ਸੰਗੀ ॥	ਪ੍ਰਭਾ ੧, ਅਸ ੧, ੨ : ੪	-	੧੩੪੨
ਬਿਨੁ ਨਾਵੈ ਕੋ ਸਾਥਿ ਨ ਚਾਲੈ ਪੁਤੁ ਕਲਤੁ ਮਾਇਆ ਧੋਹਿਆ ॥	ਧਨਾ ੪, ਛੰਤ ੧, ੪ : ੫	-	੬੯੦
ਬਿਨੁ ਨਾਵੈ ਕੋ ਛੂਟੈ ਨਾਹੀ ਸਭ ਬਾਧੀ ਜਮਕਾਲਿ ॥	ਵਡ ੩, ਛੰਤ ੩, ੨ : ੫	-	੫੬੯
ਬਿਨੁ ਨਾਵੈ ਕੋ ਬੇਲੀ ਨਾਹੀ ਪੁਤੁ ਕੁਟੰਬੁ ਸੁਤੁ ਭਾਈ ॥	ਸੂਹੀ ੪, ਛੰਤ ੪, ੩ : ੫	-	੭੭੫
ਬਿਨੁ ਨਾਵੈ ਕੋ ਰਸੁ ਨਹੀ ਹੋਰਿ ਚਲਹਿ ਬਿਖੁ ਲਾਦਿ ॥	ਮਾਰੂ ੧, ਅਸ ੪, ੧ : ੩	-	੧੦੧੦
ਬਿਨੁ ਨਾਵੈ ਚੁਣਿ ਸੁਟੀਅਹਿ ਕੋਇ ਨ ਸੰਗੀ ਸਾਥਿ ॥	ਸਿਰੀ ੧, ਅਸ ੪, ੩ : ੩	-	੫੫
ਬਿਨੁ ਨਾਵੈ ਜਗੁ ਕਮਲਾ ਫਿਰੈ ਗੁਰਮੁਖਿ ਨਦਰੀ ਆਇਆ ॥	ਸੋਰ ੪, ਵਾਰ ੪ ਸ, ੩, ੧ : ੩	-	੬੪੩
ਬਿਨੁ ਨਾਵੈ ਜਮ ਕੈ ਵਸਿ ਹੈ ਮਨਮੁਖਿ ਅੰਧ ਗਵਾਰਿ ॥	ਆਸਾ ੩, ੫੨, ੨ : ੨	-	੩੬੫
ਬਿਨੁ ਨਾਵੈ ਜਮ ਡੰਡੁ ਸਹੈ ਮਰਿ ਜਨਮੈ ਵਾਰੋ ਵਾਰ ॥	ਮਲਾ ੩, ਅਸ ੨, ੧ : ੨	-	੧੨੭੬
ਬਿਨੁ ਨਾਵੈ ਜਿ ਹੋਰੁ ਖਾਣਾ ਤਿਤੁ ਰੋਗੁ ਲਗੈ ਤਨਿ ਧਾਇ ॥	ਸਾਰ ੪, ਵਾਰ ੩੩ ਸ, ੩, ੧ : ੩	-	੧੨੫੦
ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥	ਕਾਨ ੪, ਵਾਰ ੪ ਸ, ੪, ੨ : ੪	-	੧੩੧੪
ਬਿਨੁ ਨਾਵੈ ਜੀਉ ਜਲਿ ਬਲਿ ਜਾਈ ॥	ਰਾਮ ੧, ਅਸ ੬, ੫ : ੪	-	੯੦੬
ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ ॥	ਸਿਰੀ ੪, ੬੬, ੧*: ੨	-	੪੦
ਬਿਨੁ ਨਾਵੈ ਝੂਠਾ ਧਨੁ ਮਾਲੁ ॥	ਗਉ ੫, ੧੫੯, ੧*: ੨	-	੧੯੭
ਬਿਨੁ ਨਾਵੈ ਠਉਰੁ ਨ ਪਾਇਨੀ ਜਮ ਪੁਰਿ ਦੂਖ ਸਹਾਹਿ ॥	ਸਿਰੀ ੩, ੫੭, ੩ : ੩	-	੩੬
ਬਿਨੁ ਨਾਵੈ ਡੂਬਿ ਮੁਏ ਬਿਨੁ ਨੀਰਾ ॥	ਮਾਰੂ ੩, ਸੋਲਾ ੮, ੧੩ : ੨	-	੧੦੫੨
ਬਿਨੁ ਨਾਵੈ ਦੁਖੀਆ ਚਲਿਆ ਰੋਇ ॥	ਗਉ ੩, ੨੩, ੨ : ੪	-	੧੫੮
ਬਿਨੁ ਨਾਵੈ ਦੁਖੁ ਕਾਲੁ ਸੰਤਾਪੈ ॥	ਰਾਮ ੧, ਸਿਗੋ, ੫੦ : ੨	-	੯੪੩
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥	ਸਿਰੀ ੧, ਅਸ ੮, ੪ : ੧	-	੫੮
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥	ਆਸਾ ੩, ਅਸ ੩੫, ੮ : ੨	-	੪੨੯
ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥	ਸਿਰੀ ੧, ਅਸ ੧੦, ੬ : ੨	-	੫੯
ਬਿਨੁ ਨਾਵੈ ਧ੍ਰਿਗੁ ਜੀਵਦੇ ਵਿਚਿ ਬਿਸਟਾ ਮਨਮੁਖ ਰਾਖੁ ॥	ਮਾਰੂ ੪, ੬, ੩ : ੨	-	੯੯੭
ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥	ਗਉ ੩, ੩੪, ੩ : ੨	-	੧੬੨
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥	ਮਾਝ ੧, ਵਾਰ, ੨੨ : ੭	-	੧੪੮
ਬਿਨੁ ਨਾਵੈ ਨਾਲਿ ਨ ਚਲਈ ਸਤਿਗੁਰਿ ਬੂਝ ਬੁਝਾਈ ॥	ਮਾਰੂ ੧, ਅਸ ੫, ੮ : ੨	-	੧੦੧੨
ਬਿਨੁ ਨਾਵੈ ਪਾਜੁ ਲਹਗੁ ਨਿਦਾਨਿ ॥	ਬਿਲਾ ੩, ਅਸ ੧, ੧ : ੩	-	੮੩੨
ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ ॥	ਸੋਰ ੪, ਵਾਰ ੨੦ ਸ, ੩, ੨ : ੩	-	੬੫੦
ਬਿਨੁ ਨਾਵੈ ਬਹੁਤਾ ਦੁਖੁ ਪਾਈ ॥	ਗਉ ੩, ੨੨, ੩ : ੨	-	੧੫੮
ਬਿਨੁ ਨਾਵੈ ਬਹੁ ਫੇਰੁ ਫਿਰਾਹਰਿ ॥	ਰਾਮ ੫, ਵਾਰ ੧੮ ਸ, ੫, ੧ : ੩	-	੯੬੫
ਬਿਨੁ ਨਾਵੈ ਬਾਧੀ ਸਭ ਕਾਲਿ ॥	ਗਉ ੧, ੫, ੧*: ੨	-	੧੫੨
ਬਿਨੁ ਨਾਵੈ ਬਾਧੀ ਜਮ ਪੁਰਿ ਜਾਇ ॥	ਪ੍ਰਭਾ ੧, ੧, ੩ : ੪	-	੧੩੨੭
ਬਿਨੁ ਨਾਵੈ ਬੋਲੈ ਸਭੁ ਵੇਕਾਰੁ ॥	ਰਾਮ ੧, ਸਿਗੋ, ੩੩ : ੫	-	੯੪੧
ਬਿਨੁ ਨਾਵੈ ਭੇਖ ਕਰਹਿ ਬਹੁਤੇਰੇ ਸਚੈ ਆਪਿ ਖੁਆਈ ॥	ਰਾਮ ੧, ਸਿਗੋ, ੭੨ : ੪	-	੯੪੬
ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥	ਭੈਰ ੫, ੧੮, ੧*: ੨	-	੧੧੪੦
ਬਿਨੁ ਨਾਵੈ ਮਨਮੁਖ ਜਮ ਪੁਰਿ ਜਾਹਿ ॥	ਭੈਰ ੩, ੭, ੩ : ੧	-	੧੧੨੯
ਬਿਨੁ ਨਾਵੈ ਮਨਿ ਝੂਠੁ ਅਨੀਤੇ ॥	ਆਸਾ ੧, ਅਸ ੭, ੧ : ੩	-	੪੧੪

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥	ਆਸਾ ੧, ੧੩, ੨ : ੪	-	੩੫੨
ਬਿਨੁ ਨਾਵੈ ਮਨੁ ਟੇਕ ਨ ਟਿਕਈ ਨਾਨਕ ਭੂਖ ਨ ਜਾਈ ॥	ਰਾਮ ੧, ਸਿਗੋ, ੮ : ੨	-	੯੩੯
ਬਿਨੁ ਨਾਵੈ ਮਨੁ ਤਨੁ ਹੈ ਕੁਸਟੀ ਨਰਕੇ ਵਾਸਾ ਪਾਇਦਾ ॥	ਮਾਰੂ ੩, ਸੋਲਾ ੨੦, ੯ : ੩	-	੧੦੬੪
ਬਿਨੁ ਨਾਵੈ ਮਰਿ ਜਾਈਐ ਮੇਰੇ ਠਾਕੁਰ ਜਿਉ ਅਮਲੀ ਅਮਲਿ ਲੁਭਾਨਾ ॥	ਜੈਤ ੪, ੩, ੨ : ੨	-	੬੯੭
ਬਿਨੁ ਨਾਵੈ ਮਾਥੈ ਪਾਵੈ ਛਾਰੁ ॥	ਭੈਰ ੩, ੯, ੧ : ੨	-	੧੧੨੯
ਬਿਨੁ ਨਾਵੈ ਮੁਕਤਿ ਨ ਹੋਵਈ ਵੇਖਹੁ ਕੋ ਵਿਉਪਾਇ ॥	ਗੂਜ ੩, ੩, ੧ : ੨	-	੪੯੦
ਬਿਨੁ ਨਾਵੈ ਮੁਕਤਿ ਨ ਪਾਵੈ ਕੋਈ ॥	ਮਾਰੂ ੩, ਸੋਲਾ ੩, ੯ : ੨	-	੧੦੪੬
ਬਿਨੁ ਨਾਵੈ ਮੈ ਅਵਰੁ ਨ ਕੋਈ ॥	ਪ੍ਰਭਾ ੧, ਅਸ ੫, ੧ : ੪	-	੧੩੪੪
ਬਿਨੁ ਨਾਵੈ ਮੈ ਅਵਰੁ ਨ ਦੀਸੈ ਨਾਵਹੁ ਗਤਿ ਮਿਤਿ ਪਾਈ ਹੇ ॥	ਮਾਰੂ ੧, ਸੋਲਾ ੨, ੮ : ੩	-	੧੦੨੧
ਬਿਨੁ ਪਉੜੀ ਗੜਿ ਕਿਉ ਚੜਉ ਗੁਰ ਹਰਿ ਧਿਆਨ ਨਿਹਾਲ ॥	ਸਿਰੀ ੧, ੯, ੨ : ੩	-	੧੭
ਬਿਨੁ ਪਰਚੈ ਨਹੀ ਥਿਰਾ ਰਹਾਇ ॥	ਗਉ ਕਬ, ਥਿਤੀ, ੭ : ੨	-	੩੪੩
ਬਿਨੁ ਪਾਣੀ ਡੁਬਿ ਮੁਏ ਅਭਾਗੇ ॥	ਮਾਰੂ ੩, ਸੋਲਾ ੧੯, ੧੩ : ੨	-	੧੦੬੩
ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥	ਆਸਾ ੩, ਅਸ ੩੬, ੬ : ੧	-	੪੨੯
ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥	ਮਲਾ ੩, ਅਸ ੩, ੭ : ੧	-	੧੨੭੭
ਬਿਨੁ ਪਿਰ ਤ੍ਰਿਪਤਿ ਨ ਕਬਹੂੰ ਹੋਈ ॥	ਗਉ ੧, ਅਸ ੧੧, ੬ : ੩	-	੨੨੬
ਬਿਨੁ ਪਿਰ ਦੇਖੇ ਨੀਦ ਨ ਪਾਇ ॥	ਮਲਾ ੩, ੧੩, ੨ : ੨	-	੧੨੬੨
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥	ਸਿਰੀ ੧, ਅਸ ੯, ੧ : ੧	-	੫੮
ਬਿਨੁ ਪਿਰ ਪੁਰਖੁ ਨ ਜਾਣਈ ਸਾਚੇ ਗੁਰ ਕੈ ਹੇਤਿ ਪਿਆਰਿ ॥	ਸਿਰੀ ੧, ਅਸ ੨, ੬ : ੩	-	੫੪
ਬਿਨੁ ਪੂਰੇ ਗੁਰਦੇਵ ਫਿਰੈ ਸੈਤਾਨਿਆ ॥	ਜੈਤ ੫, ਵਾਰ, ੯ : ੫	-	੭੦੮
ਬਿਨੁ ਪੇਖੇ ਕਹੁ ਕੈਸੋ ਧਿਆਨੁ ॥	ਭੈਰ ੫, ੧੯, ੫ : ੨	-	੧੧੪੦
ਬਿਨੁ ਪ੍ਰਭ ਸੇਵ ਕਰਤ ਅਨ ਸੇਵਾ ਬਿਰਥਾ ਕਾਟੈ ਕਾਲ ॥	ਸਾਰ ੫, ੯੨, ੧ : ੧	-	੧੨੨੨
ਬਿਨੁ ਪ੍ਰਭ ਕੋਇ ਨ ਰਖਨਹਾਰੁ ਮਹਾ ਬਿਕਟ ਜਮ ਭਇਆ ॥	ਸਿਰੀ ੫, ੮੪, ੪ : ੨	-	੪੭
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥	ਸਾਰ ੫, ੫੫, ੧*: ੧	-	੧੨੧੫
ਬਿਨੁ ਪ੍ਰੀਤਮ ਕੋ ਕਰੈ ਨ ਸਾਰਾ ॥	ਬਸੰ ੧, ਅਸ ੪, ੧ : ੪	-	੧੧੮੯
ਬਿਨੁ ਪ੍ਰੀਤੀ ਕਰਹਿ ਬਹੁ ਬਾਤਾ ਕੂੜੁ ਬੋਲਿ ਕੂੜੋ ਫਲੁ ਪਾਵੈ ॥	ਰਾਮ ੪, ੩, ੩ : ੨	-	੮੮੧
ਬਿਨੁ ਪ੍ਰੀਤੀ ਭਗਤਿ ਨ ਹੋਵਈ ਬਿਨੁ ਸਬਦੈ ਥਾਇ ਨ ਪਾਇ ॥	ਸਿਰੀ ੩, ਅਸ ੨੧, ੭ : ੧	-	੬੭
ਬਿਨੁ ਬਸਿ ਪੰਚ ਕਹਾ ਮਨ ਚੂਰੇ ॥	ਭੈਰ ੫, ੧੯, ੪ : ੩	-	੧੧੪੦
ਬਿਨੁ ਬਕਨੇ ਬਿਨੁ ਕਹਨ ਕਹਾਵਨ ਅੰਤਰਜਾਮੀ ਜਾਨੈ ॥	ਸਾਰ ੫, ੧੨੮, ੨ : ੧	-	੧੨੨੮
ਬਿਨੁ ਬਾਸਨ ਖੀਰੁ ਬਿਲੋਵੈ ॥	ਬਸੰ ਕਬ, ੩, ੨ : ੪	-	੧੧੯੪
ਬਿਨੁ ਬਾਜੇ ਕੈਸੋ ਨਿਰਤਿਕਾਰੀ ॥	ਭੈਰ ੫, ੧੯, ੧ : ੧	-	੧੧੪੦
ਬਿਨੁ ਬਾਦ ਬਿਰੋਧਹਿ ਕੋਈ ਨਾਹੀ ॥	ਮਾਰੂ ੧, ਸੋਲਾ ੫, ੯ : ੧	-	੧੦੨੫
ਬਿਨੁ ਬਿਦਿਆ ਕਹਾ ਕੋਈ ਪੰਡਿਤ ॥	ਭੈਰ ੫, ੧੯, ੩ : ੧	-	੧੧੪੦
ਬਿਨੁ ਬੂਝੇ ਸਗਲੀ ਪਤਿ ਖੋਵਹਿ ॥	ਆਸਾ ੧, ਅਸ ੪, ੧ : ੪	-	੪੧੩
ਬਿਨੁ ਬੂਝੇ ਸਭ ਹੋਇ ਖੁਆਰ ॥	ਸੂਹੀ ੩, ਵਾਰ ੧੭ ਸ, ੧, ੧ : ੭	-	੭੯੧
ਬਿਨੁ ਬੂਝੇ ਸਭ ਖੜੀਅਸਿ ਬੰਧਿ ॥	ਬਸੰ ੧, ੩, ੩ : ੪	-	੧੧੬੯
ਬਿਨੁ ਬੂਝੇ ਸਭੁ ਦੁਖੁ ਦੁਖੁ ਕਮਾਵਣਾ ॥	ਸੂਹੀ ੧, ਅਸ ੪, ੧*: ੧	-	੭੫੨
ਬਿਨੁ ਬੂਝੇ ਸਭੁ ਭਾਉ ਹੈ ਦੂਜਾ ॥	ਬਿਲਾ ੩, ਵਾ ੧, ੭ : ੬	-	੮੪੧
ਬਿਨੁ ਬੂਝੇ ਸਭੁ ਵਾਦਿ ਜੋਨੀ ਭਰਮਤੇ ॥	ਸੂਹੀ ੫, ਅਸ ੫, ੫ : ੨	-	੭੬੨
ਬਿਨੁ ਬੂਝੇ ਕਹਾ ਮਨੁ ਠਹਰਾਨਾ ॥	ਭੈਰ ੫, ੧੯, ੩ : ੩	-	੧੧੪੦
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥	ਸਿਰੀ ੩, ੫੦, ੧*: ੨	-	੩੩
ਬਿਨੁ ਬੂਝੇ ਕਿਛੁ ਸੂਝੈ ਨਾਹੀ ॥	ਮਲਾ ੧, ਵਾਰ ੨੦ ਸ, ੧, ੧ : ੭	-	੧੨੮੭
ਬਿਨੁ ਬੂਝੇ ਕਿਛੁ ਸੂਝੈ ਨਾਹੀ ਮਨਮੁਖੁ ਵਿਛੁੜਿ ਦੁਖੁ ਪਾਏ ॥	ਪ੍ਰਭਾ ੧, ੧੬, ੨ : ੨	-	੧੩੩੨
ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥	ਸਿਰੀ ੪, ਵਾਰ ੪ ਸ, ੧, ੧ : ੬	-	੮੪
ਬਿਨੁ ਬੂਝੇ ਕੋ ਥਾਇ ਨ ਪਾਈ ॥	ਆਸਾ ੧, ਅਸ ੨, ੧ : ੩	-	੪੧੨
ਬਿਨੁ ਬੂਝੇ ਜਮੁ ਦੇਤ ਡੰਡ ॥	ਬਸੰ ੫, ਅਸ ੨, ੧ : ੪	-	੧੧੯੨
ਬਿਨੁ ਬੂਝੇ ਤਨੁ ਮਨੁ ਫੀਕਾ ਹੋਇ ॥	ਗਉ ੩, ੨੩, ੨ : ੩	-	੧੫੮
ਬਿਨੁ ਬੂਝੇ ਤੂੰ ਸਦਾ ਨਾਪਾਕ ॥	ਆਸਾ ੫, ੧੪, ੪ : ੨	-	੩੭੪

ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥	ਕਾਨ ੫, ੧੦, ੨ : ੧	-	੧੩੦੦
ਬਿਨੁ ਬੂਝੇ ਮਿਥਿਆ ਸਭ ਭਏ ॥	ਗਉ ੫, ਸੁਖ ੫, ੫ : ੯	-	੨੬੯
ਬਿਨੁ ਬੂਝੇ ਵਡਾ ਫੇਰੁ ਪਇਆ ਫਿਰਿ ਆਵੈ ਜਾਈ ॥	ਗੂਜ ੩, ਵਾਰ, ੮ : ੧	-	੫੧੧
ਬਿਨੁ ਬੈਰਾਗ ਕਹਾ ਬੈਰਾਗੀ ॥	ਭੈਰ ੫, ੧੯, ੪ : ੧	-	੧੧੪੦
ਬਿਨੁ ਬੈਰਾਗ ਨ ਛੂਟਸਿ ਮਾਇਆ ॥	ਗਉ ਕਬ, ੩੪, ੧ : ੨	-	੩੨੯
ਬਿਨੁ ਬੋਹਿਥ ਸਾਗਰ ਨਹੀ ਵਾਟ ॥	ਗਉ ੧, ਅਸ ੧੨, ੫ : ੨	-	੨੨੬
ਬਿਨੁ ਬੋਲਤ ਆਪਿ ਪਛਾਨੈ ॥	ਸੋਰ ੫, ੫੧, ੩ : ੪	-	੬੨੧
ਬਿਨੁ ਬੋਲੇ ਕਿਆ ਕਰਹਿ ਬੀਚਾਰਾ ॥	ਗੋਂਡ ਕਬ, ੧, ੩ : ੨	-	੮੭੦
ਬਿਨੁ ਬੋਲੇ ਬੂਝੀਐ ਸਚਿਆਰ ॥	ਧਨਾ ੧, ੬, ੧*: ੨	-	੬੬੨
ਬਿਨੁ ਭਗਤੀ ਸਭ ਹੋਇ ਖੁਆਰੁ ॥	ਗੋਂਡ ੫, ੧੧, ੪ : ੪	-	੮੬੫
ਬਿਨੁ ਭਗਤੀ ਸੁਖੁ ਨ ਹੋਈ ਦੂਜੈ ਪਤਿ ਖੋਈ ਗੁਰਮਤਿ ਨਾਮੁ ਅਧਾਰੇ ॥	ਵਡ ੩, ਛੰਤ ੪, ੧ : ੪	-	੫੭੦
ਬਿਨੁ ਭਗਤੀ ਤਨੁ ਹੋਸੀ ਛਾਰੁ ॥	ਗਉ ੫, ਸੁਖ ੨੦, ੫ : ੬	-	੨੯੦
ਬਿਨੁ ਭਗਤੀ ਨਹੀ ਸਤਿਗੁਰੁ ਪਾਈਐ ਬਿਨੁ ਭਾਗਾ ਨਹੀ ਭਗਤਿ ਹਰੀ ॥	ਬਸੰ ੧, ੧੨, ੨ : ੧	-	੧੧੭੧
ਬਿਨੁ ਭਗਤੀ ਬਿਸਟਾ ਵਿਚਿ ਵਾਸਾ ਬਿਸਟਾ ਵਿਚਿ ਫਿਰਿ ਪਾਇਦਾ ॥	ਮਾਰੂ ੩, ਸੋਲਾ ੧੭, ੧੧ : ੩	-	੧੦੬੧
ਬਿਨੁ ਭਗਵੰਤ ਨਾਹੀ ਅਨ ਕੋਇ ॥	ਗਉ ੫, ੧੩੦, ੧*: ੧	-	੧੯੨
ਬਿਨੁ ਭਜਨ ਹੋਵਤ ਖੇਹ ॥	ਬਿਲਾ ੫, ਅਸ ੨, ੩ : ੨	-	੮੩੮
ਬਿਨੁ ਭਾਗਾ ਐਸਾ ਸਤਿਗੁਰੁ ਨ ਪਾਈਐ ਜੇ ਲੋਚੈ ਸਭੁ ਕੋਇ ॥	ਗੁਜ ੩, ੧, ੩*: ੧	-	੪੯੦
ਬਿਨੁ ਭਾਗਾ ਸਤਸੰਗੁ ਨ ਪਾਈਐ ਕਰਮਿ ਮਿਲੈ ਹਰਿ ਨਾਮੁ ਹਰੀ ॥	ਬਸੰ ੧, ੧੨, ੨ : ੨	-	੧੧੭੧
ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ ॥	ਮਾਝ ੪, ੪, ੩ : ੩	-	੯੫
ਬਿਨੁ ਭਾਗਾ ਸਤਿਗੁਰੁ ਨਾ ਮਿਲੈ ਘਰਿ ਬੈਠਿਆ ਨਿਕਟਿ ਨਿਤ ਪਾਸਿ ॥	ਸਿਰੀ ੪, ੬੭, ੩ : ੧	-	੪੦
ਬਿਨੁ ਭਾਗਾ ਗੁਰੁ ਸੇਵਿਆ ਨ ਜਾਇ ॥	ਮਾਰੂ ੩, ਸੋਲਾ ੨੧, ੧੪ : ੧	-	੧੦੬੫
ਬਿਨੁ ਭਾਗਾ ਗੁਰੁ ਪਾਈਐ ਨਾਹੀ ਸਬਦੈ ਮੇਲਿ ਮਿਲਾਵਣਿਆ ॥	ਮਾਝ ੩, ਅਸ ੧੫, ੨ : ੩	-	੧੧੮
ਬਿਨੁ ਭਾਗਾ ਦਰਸਨੁ ਨਾ ਥੀਐ ਭਾਗਹੀਣ ਬਹਿ ਰੋਇ ॥	ਸਿਰੀ ੪, ੬੮, ੩ : ੨	-	੪੧
ਬਿਨੁ ਭੈ ਅਨਭਉ ਹੋਇ ਵਣਾਹੰਬੈ ॥	ਮਾਰੂ ਕਬ, ੮, ੧ : ੨	-	੧੧੦੪
ਬਿਨੁ ਭੈ ਕਥਨੀ ਸਰਬ ਬਿਕਾਰ ॥	ਭੈਰ ੫, ੧੯, ੫ : ੩	-	੧੧੪੦
ਬਿਨੁ ਭੈ ਕਰਮ ਕਮਾਵਣੇ ਝੂਠੇ ਠਾਉ ਨ ਕੋਇ ॥	ਆਸਾ ੩, ਅਸ ੩੧, ੪ : ੨	-	੪੨੭
ਬਿਨੁ ਭੈ ਕਿਨੈ ਨ ਪ੍ਰੇਮੁ ਪਾਇਆ ਬਿਨੁ ਭੈ ਪਾਰਿ ਨ ਉਤਰਿਆ ਕੋਈ ॥	ਤੁਖਾ ੪, ਛੰਤ ੩, ੪ : ੪	-	੧੧੧੬
ਬਿਨੁ ਭੈ ਭਗਤੀ ਆਵਉ ਜਾਉ ॥	ਬਸੰ ੧, ਅਸ ੩, ੭ : ੨	-	੧੧੮੮
ਬਿਨੁ ਭੈ ਭਗਤੀ ਜਨਮੁ ਬਿਰੰਥ ॥	ਆਸਾ ੧, ਅਸ ੪, ੬ : ੩	-	੪੧੩
ਬਿਨੁ ਭੈ ਭਗਤੀ ਤਰਨੁ ਕੈਸੇ ॥	ਬਿਲਾ ੫, ੧੨੫, ੧*: ੧	-	੮੨੯
ਬਿਨੁ ਮਨ ਮੂਏ ਕੈਸੇ ਹਰਿ ਪਾਇ ॥	ਧਨਾ ੩, ੬, ੧ : ੨	-	੬੬੫
ਬਿਨੁ ਮਨ ਮੂਏ ਭਗਤਿ ਨ ਹੋਇ ॥	ਮਲਾ ੩, ਅਸ ੩, ੫ : ੨	-	੧੨੭੭
ਬਿਨੁ ਮਾਨੇ ਰਲਿ ਹੋਵਹਿ ਖੇਹ ॥	ਰਾਮ ੫, ੪੨, ੨ : ੨	-	੮੯੬
ਬਿਨੁ ਮਾਰੇ ਕਿਉ ਕੀਮਤਿ ਪਾਇ ॥	ਗਉ ੧, ਅਸ ੨, ੧*: ੨	-	੨੨੧
ਬਿਨੁ ਮਿਲਬੇ ਇਹੁ ਦਿਨੁ ਨ ਬਿਹਾਵੈ ॥	ਆਸਾ ੫, ੧੧, ੩ : ੫	-	੩੭੩
ਬਿਨੁ ਮਿਲਬੇ ਸਾਂਤਿ ਨ ਊਪਜੈ ਤਿਲੁ ਪਲੁ ਰਹਣੁ ਨ ਜਾਇ ॥	ਰਾਮ ੫, ਰੁਤੀ ੫, ੨ ਸ: ੧	-	੯੨੮
ਬਿਨੁ ਮਿਲਬੇ ਨਾਹੀ ਸੰਤੋਖਾ ਪੇਖਿ ਦਰਸਨੁ ਨਾਨਕੁ ਜੀਜੈ ॥	ਕਲਿ ੫, ੧, ੨ : ੧	-	੧੩੨੧
ਬਿਨੁ ਮੁਕੰਦ ਤਨੁ ਹੋਇ ਅਉਹਾਰ ॥	ਗੋਂਡ ਰਵਿ, ੧, ੧ : ੨	-	੮੭੫
ਬਿਨੁ ਮੂਏ ਕਿਉ ਪੂਰਾ ਹੋਇ ॥	ਗਉ ੧, ੭, ੩ : ੨	-	੧੫੩
ਬਿਨੁ ਮੂਏ ਕੈਸੇ ਹਰਿ ਪਾਇ ॥	ਗਉ ੩, ੨੫, ੧ : ੨	-	੧੫੯
ਬਿਨੁ ਰਸ ਚਾਖੇ ਬੁਡਿ ਗਈ ਸਗਲੀ ਸੁਖੀ ਨ ਹੋਵਤ ਜੀਓ ॥	ਬਿਲਾ ੫, ੫, ੧ : ੨	-	੮੦੨
ਬਿਨੁ ਰਸ ਰਾਤੇ ਮਨੁ ਬਹੁ ਨਾਟਾ ॥	ਗਉ ੧, ਅਸ ੧੧, ੭ : ੩	-	੨੨੬
ਬਿਨੁ ਰਸ ਰਾਤੇ ਮੁਕਤਿ ਨ ਹੋਈ ॥	ਬਿਲਾ ੧, ਅਸ ੧, ੨ : ੪	-	੮੩੧
ਬਿਨੁ ਰਘੁਨਾਥ ਸਰਨਿ ਕਾ ਕੀ ਲੀਜੈ ॥	ਜੈਤ ਰਵਿ, ੧, ੬ : ੨	-	੭੧੦
ਬਿਨੁ ਰਾਸੀ ਸਭ ਖਾਲੀ ਚਲੇ ਖਾਲੀ ਜਾਇ ਦੁਖੁ ਪਾਵਣਿਆ ॥	ਮਾਝ ੩, ਅਸ ੧੪, ੫ : ੩	-	੧੧੭
ਬਿਨੁ ਰਾਸੀ ਕੂੜਾ ਕਰੇ ਵਾਪਾਰੁ ॥	ਆਸਾ ੩, ੪੬, ੩ : ੨	-	੩੬੩
ਬਿਨੁ ਰਾਸੀ ਕੋ ਵਥੁ ਕਿਉ ਪਾਏ ॥	ਮਾਝ ੩, ਅਸ ੧੪, ੫ : ੧	-	੧੧੭

ਬਿਨੁ ਵਖਰ ਸੂਨੋ ਘਰੁ ਹਾਟੁ ॥	ਗਉ ੧, ੬, ੪ : ੩	-	੧੫੩
ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥	ਰਾਮ ੫, ੫੪, ੩ : ੪	-	੯੦੦
ਬਿਪਤਿ ਤਹਾ ਜਹਾ ਹਰਿ ਸਿਮਰਨੁ ਨਾਹੀ ॥	ਗਉ ੫, ੧੫੮, ੧ : ੧	-	੧੯੭
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥	ਸੋਰ ੯, ੧੨, ੧ : ੨	-	੬੩੪
ਬਿਪਰੀਤ ਬੁਧੵੰ ਮਾਰਤ ਲੋਕਹ ਨਾਨਕ ਚਿਰੰਕਾਲ ਦੁਖ ਭੋਗਤੇ ॥	ਸਸ ੫, ੨੪ : ੨	-	੧੩੫੬
ਬਿਪਲ ਬਸਤ੍ਰ ਕੇਤੇ ਹੈ ਪਹਿਰੇ ਕਿਆ ਬਨ ਮਧੇ ਬਾਸਾ ॥	ਗਉ ਕਬ, ਅਸ ੬੭, ੧ : ੧	-	੩੩੮
ਬਿਪ੍ਰ ਸੁਦਾਮੇ ਦਾਲਦੁ ਭੰਜ ॥	ਬਸੰ ੫, ਅਸ ੧, ੨ : ੩	-	੧੧੯੨
ਬਿਬੇਕ ਦੀਪ ਮਲੀਨ ॥	ਆਸਾ ਰਵਿ, ੧, ੧*: ੨	-	੪੮੬
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥	ਟੋਡੀ ੪, ੧, ੪ : ੧	-	੭੧੧
ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ ॥	ਕਲਿ ੪, ਅਸ ੪, ੨ : ੧	-	੧੩੨੫
ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥	ਤੁਖਾ ੪, ਛੰਤ ੨, ੨ : ੪	-	੧੧੧੪
ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ ॥	ਸੂਹੀ ੩, ਛੰਤ ੭, ੪ : ੪	-	੭੭੨
ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥	ਨਟ ੪, ਅਸ ੨, ੩ : ੧	-	੯੮੧
ਬਿੰਬ ਬਿਨਾ ਕੈਸੇ ਕਪਰੇ ਧੋਈ ॥	ਗੋਂਡ ਕਬ, ੯, ੩ : ੨	-	੮੭੨
ਬਿਬਲੁ ਝਾਗਿ ਸਹਜਿ ਪਰਗਾਸਿਆ ॥	ਪ੍ਰਭਾ ੧, ੧੩, ੧*: ੨	-	੧੩੩੧
ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ ॥	ਮਾਰੂ ੧, ੪, ੧ : ੧	-	੯੯੦
ਬਿਰਹ ਵਿਛੋੜਾ ਧਣੀ ਸਿਉ ਨਾਨਕ ਸਹਸੈ ਗੰਠਿ ॥	ਗਉ ੫, ਵਾਰ ੭ ਸ, ੫, ੧ : ੨	-	੩੧੯
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥	ਸਲੋ ਫਰ, ੩੬ : ੧	-	੧੩੭੯
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥	ਆਸਾ ੫, ਛੰਤ ੧੨, ੧ : ੫	-	੪੬੦
ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥	ਸੋਰ ੧, ਅਸ ੪, ੮ : ੨	-	੬੩੭
ਬਿਰਖ ਇਕ ਤਰੀਆ ॥	ਬਿਹਾ ੫, ੧, ੩ : ੨	-	੫੩੭
ਬਿਰਖ ਕੀ ਛਾਇਆ ਸਿਉ ਰੰਗੁ ਲਾਵੈ ॥	ਗਉ ੫, ਸੁਖ ੫, ੩ : ੩	-	੨੬੮
ਬਿਰਖ ਛਾਇਆ ਜੈਸੇ ਬਿਨਸਤ ਪਵਨ ਝੁਲਤ ਮੇਹ ॥	ਮਾਰੂ ੫, ੨੫, ੨ : ੧	-	੧੦੦੬
ਬਿਰਖ ਬਸੇਰੋ ਪੰਖਿ ਕੋ ਤੈਸੋ ਇਹੁ ਸੰਸਾਰੁ ॥	ਗਉ ਕਬ, ਅਸ ੬੪, ੧ : ੨	-	੩੩੭
ਬਿਰਖ ਮੂਲ ਮਾਇਆ ਮਹਿ ਪਰਾ ॥	ਭੈਰ ਕਬ, ੧੩, ੪ : ੪	-	੧੧੬੦
ਬਿਰਖੁ ਜਮਿਓ ਹੈ ਪਾਰਜਾਤ ॥	ਬਸੰ ੫, ੧, ੪ : ੧	-	੧੧੮੦
ਬਿਰਖੈ ਹੇਠਿ ਸਭਿ ਜੰਤ ਇਕਠੇ ॥	ਮਾਰੂ ੫, ਅਸ ੮, ੧ : ੧	-	੧੦੧੯
ਬਿਰਥਾ ਕਹਉ ਕਉਨ ਸਿਉ ਮਨ ਕੀ ॥	ਆਸਾ ੯, ੧, ੧*: ੧	-	੪੧੧
ਬਿਰਥਾ ਕਾਹੂ ਛੋਡੈ ਨਾਹੀ ॥	ਆਸਾ ੫, ੯੦, ੧ : ੩	-	੩੯੩
ਬਿਰਥਾ ਕੋਇ ਨ ਜਾਇ ਜਿ ਆਵੈ ਤੁਧੁ ਆਹਿ ॥	ਰਾਮ ੫, ਵਾਰ, ੯ : ੮	-	੯੬੨
ਬਿਰਥਾ ਜਨਮੁ ਗਵਾਂਇਆ ॥	ਸੂਹੀ ਕਬ, ੪, ੧*: ੨	-	੭੯੩
ਬਿਰਥਾ ਜਨਮੁ ਗਵਾਇਆ ਕਪਟੀ ਬਿਨੁ ਸਬਦੈ ਦੁਖੁ ਪਾਵਣਿਆ ॥	ਮਾਝ ੩, ਅਸ ੨੪, ੪ : ੩	-	੧੨੩
ਬਿਰਥਾ ਜਨਮੁ ਗਵਾਇਆ ਬਾਜੀ ਹਾਰੀ ॥	ਆਸਾ ੧, ਅਸ ੨, ੩ : ੩	-	੪੧੨
ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ ॥	ਸਿਰੀ ੩, ਅਸ ੨੫, ੫ : ੩	-	੬੯
ਬਿਰਥਾ ਜਨਮੁ ਗਵਾਇਆ ਮਰਿ ਜੰਮੈ ਵਾਰੋ ਵਾਰ ॥	ਸਿਰੀ ੪, ਵਾਰ ੧੦ ਸ, ੩, ੧ : ੪	-	੮੬
ਬਿਰਥਾ ਜਨਮੁ ਗਵਾਇ ਨ ਗਿਰਹੀ ਨ ਉਦਾਸਾ ॥	ਮਾਝ ੧, ਵਾਰ, ੫ : ੪	-	੧੪੦
ਬਿਰਥਾ ਜਨਮੁ ਗਵਾਏ ਮਨਮੁਖਿ ਇਆਣੀ ਅਉਗਣਵੰਤੀ ਝੂਰੇ ॥	ਆਸਾ ੩, ਛੰਤ ੬, ੨ : ੩	-	੪੩੯
ਬਿਰਥਾ ਜਨਮੁ ਤਿਨਾ ਜਿਨੑੀ ਨਾਮੁ ਵਿਸਾਰਿਆ ॥	ਆਸਾ ੪, ੬੪, ੩ : ੧	-	੩੬੯
ਬਿਰਥਾ ਜਨਮੁ ਦੂਜੈ ਲੋਭਾਇ ॥	ਆਸਾ ੩, ੪੫, ੨ : ੨	-	੩੬੨
ਬਿਰਥਾ ਨਾਮ ਬਿਨਾ ਤਨੁ ਅੰਧ ॥	ਗਉ ੫, ਸੁਖ ੫, ੬ : ੩	-	੨੬੯
ਬਿਰਥਾ ਭਰਵਾਸਾ ਲੋਕ ॥	ਰਾਮ ੫, ੪੪, ੧ : ੧	-	੮੯੬
ਬਿਰਥੀ ਸਾਕਤ ਕੀ ਆਰਜਾ ॥	ਗਉ ੫, ਸੁਖ ੫, ੬ : ੧	-	੨੬੯
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥	ਬਿਲਾ ੫, ੭੭, ੨ : ੧	-	੮੧੯
ਬਿਰਥੀ ਭਗਤਿ ਸਭੁ ਜਨਮੁ ਗਵਾਏ ॥	ਮਲਾ ੩, ਅਸ ੩, ੬ : ੪	-	੧੨੭੭
ਬਿਰਧਿ ਭਇਓ ਅਜਹੂ ਨਹੀ ਸਮਝੈ ਕਉਨ ਕੁਮਤਿ ਉਰਝਾਨਾ ॥	ਰਾਮ ੯, ੩, ੧ : ੨	-	੯੦੨
ਬਿਰਧਿ ਭਇਓ ਸੂਝੈ ਨਹੀ ਕਾਲੁ ਪਹੂਚਿਓ ਆਨਿ ॥	ਸਲੋ ੯, ੪ : ੧	-	੧੪੨੬
ਬਿਰਧਿ ਭਇਆ ਊਪਰਿ ਸਾਕ ਸੈਨ ॥	ਗਉ ੫, ਸੁਖ ੪, ੧ : ੭	-	੨੬੬

ਬੇਸੁਆ ਰਵਤ ਅਜਾਮਲੁ ਉਧਰਿਓ ਮੁਖਿ ਬੋਲੈ ਨਾਰਾਇਣੁ ਨਰਹਰੇ ॥	ਮਾਰੂ ੪, ੧, ੩ : ੨	-	੯੯੫
ਬੇਸੁਮਾਰ ਅਥਾਹ ਅਗਨਤ ਅਤੋਲੈ ॥	ਗਉ ੫, ਸੁਖ ੨੧, ੮ : ੯	-	੨੯੨
ਬੇਸੁਮਾਰ ਸਾਹੁ ਪ੍ਰਭੁ ਪਾਇਆ ਲਾਹਾ ਚਰਨ ਨਿਧਿ ਖਾਟ ॥	ਮਲਾ ੫, ੧੪, ੧ : ੨	-	੧੨੬੯
ਬੇਸੁਮਾਰ ਬੇਅੰਤ ਸੁਆਮੀ ਊਚੋ ਗੁਨੀ ਗਹੇਰੋ ॥	ਸੋਰ ੫, ੩੫, ੨ : ੧	-	੬੧੮
ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤੁ ਨ ਕਿਨ ਹੀ ਲਹੀਐ ॥	ਧਨਾ ੫, ੧੨, ੧*: ੨	-	੬੭੪
ਬੇਸੁਮਾਰ ਬੇਅੰਤ ਸੁਆਮੀ ਨਾਨਕ ਬਲਿ ਬਲਿ ਜਾਈ ॥	ਰਾਮ ੫, ਅਸ ੬. ੧੭ : ੧	-	੯੧੬
ਬੇਸੁਮਾਰ ਬੇਅੰਤੁ ਬਡ ਦਾਤਾ ਮਨਹਿ ਗਹੀਰਉ ਪੇਖਿ ਪ੍ਰਭ ਕਉ ॥	ਜੈਤ ੫, ੩. ੨ : ੧	-	੭੦੦
ਬੇਸੁਮਾਰ ਵਡ ਸਾਹ ਦਾਤਾਰਾ ਊਚੇ ਹੀ ਤੇ ਊਚਾ ॥	ਸਾਰ ੫, ਅਸ ੧, ੨ : ੨	-	੧੨੩੫
ਬੇਗਮ ਪੁਰਾ ਸਹਰ ਕੋ ਨਾਉ ॥	ਗਉ ਰਵਿ, ੨, ੧ : ੧	-	੩੪੫
ਬੇਗਿ ਮਿਲਹੁ ਜਨ ਕਰਿ ਨ ਬਿਲਾਂਬਾ ॥	ਗਉ ਰਵਿ, ੧, ੩ : ੨	-	੩੪੫
ਬੇਗਿ ਮਿਲੀਜੈ ਅਪੁਨੇ ਰਾਮ ਪਿਆਰੇ ॥	ਗਉ ਕਬ, ਅਸ ੬੫, ੧*: ੨	-	੩੩੮
ਬੇਢੀ ਕੇ ਗੁਣ ਸੁਨਿ ਰੀ ਬਾਈ ਜਲਧਿ ਬਾਂਧਿ ਧ੍ਰੂ ਥਾਪਿਓ ਹੋ ॥	ਸੋਰ ਨਾਮ, ੨, ੪ : ੧	,-	੬੫੭
ਬੇਢੀ ਪ੍ਰੀਤਿ ਮਜੂਰੀ ਮਾਂਗੈ ਜਉ ਕੋਊ ਛਾਨਿ ਛਵਾਵੈ ਹੋ ॥	ਸੋਰ ਨਾਮ, ੨, ੨ : ੧	-	੬੫੭
ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥	ਰਾਮ ਬੇਣੀ, ੧, ੧ : ੨	-	੯੭੪
ਬੇਣੀ ਕਉ ਗੁਰਿ ਕੀਓ ਪ੍ਰਗਾਸੁ ॥	ਬਸੰ ੫, ਅਸ ੧, ੫ : ੩ -	-	੧੧੯੨
ਬੇਣੀ ਕਹੈ ਸੁਨਹੁ ਰੇ ਭਗਤਹੁ ਮਰਨ ਮੁਕਤਿ ਕਿਨਿ ਪਾਈ ॥	ਸਿਰੀ ਬੇਣੀ, ੧, ੫ : ੪	-	੯੩
ਬੇਣੀ ਜਾਚੈ ਤੇਰਾ ਨਾਮੁ ॥	ਰਾਮ ਬੇਣੀ, ੧, ੯ : ੬	-	੯੭੪
ਬੇਣੁ ਰਸਾਲੁ ਵਜਾਵੈ ਸੋਈ ॥	ਮਾਰੂ ੧, ਸੋਲਾ ੧੮, ੧੦ : ੧	-	੧੦੩੯
ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ ॥	ਤੁਖਾ ੧, ਬਾਰਾ, ੧੭ : ੧	-	੧੧੦੯
ਬੇਦ ਸਾਸਤ੍ਰ ਕਉ ਤਰਕਨਿ ਲਾਗਾ ਤਤੁ ਜੋਗੁ ਨ ਪਛਾਨੈ ॥	ਆਸਾ ੫, ੪੨, ੨ : ੨	-	੩੮੧
ਬੇਦ ਸਾਸਤ੍ਰ ਜਨ ਧਿਆਵਹਿ ਤਰਣ ਕਉ ਸੰਸਾਰੁ ॥	ਆਸਾ ੫, ੧੩੭, ੨ : ੧	-	੪੦੫
ਬੇਦ ਸਾਸਤ੍ਰ ਜਨ ਪੁਕਾਰਹਿ ਸੁਨੈ ਨਾਹੀ ਡੋਰਾ ॥	ਆਸਾ ੫, ੧੫੨, ੨ : ੧	-	੪੦੮
ਬੇਦ ਸਿੰਮ੍ਰਿਤਿ ਕਥੈ ਸਾਸਤ ਭਗਤ ਕਰਹਿ ਬੀਚਾਰੁ ॥	ਧਨਾ ੫, ੨੦, ੩ : ੧	-	੬੭੫
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥	ਤਿਲੰ ਕਬ, ੧, ੧ : ੧	-	੭੨੭
ਬੇਦ ਕਤੇਬ ਸੰਸਾਰ ਹਭਾ ਹੂੰ ਬਾਹਰਾ ॥	ਆਸਾ ੫, ੧੦੫, ੪ : ੧	-	੩੯੭
ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ ਪੜਿਆ ਮੁਕਤਿ ਨ ਹੋਈ ॥	ਸੂਹੀ ੫, ੫੦, ੩ : ੧	-	੭੪੭
ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ ॥	ਪ੍ਰਭਾ ਕਬ, ੪, ੧ : ੧	-	੧੩੫੦
ਬੇਦ ਕਤੇਬ ਕਰਹਿ ਕਹ ਬਪੁਰੇ ਨਹ ਬੂਝਹਿ ਇਕ ਏਕਾ ॥	ਭੈਰ ੧, ਅਸ ੧, ੬ : ੨	-	੧੧੫੩
ਬੇਦ ਕਤੇਬ ਤੇ ਰਹਹਿ ਨਿਰਾਰਾ ॥	ਗਉ ਕਬ, ੩੧, ੩ : ੨	-	੩੨੯
ਬੇਦ ਕਤੇਬ ਨ ਸਿੰਮ੍ਰਿਤਿ ਸਾਸਤ ॥	ਮਾਰੂ ੧, ਸੋਲਾ ੧੫, ੧੩ : ੧	-	੧੦੩੬
ਬੇਦ ਕਤੇਬੀ ਭੇਦੁ ਨ ਜਾਤਾ ॥	ਮਾਰੂ ੧, ਸੋਲਾ ੨, ੬ : ੧	-	੧੦੨੧
ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ ॥	ਗਉ ਕਬ, ੩੦, ੧ : ੧	-	੩੨੯
ਬੇਦ ਕੀ ਬਿਪਤਿ ਪੜੀ ਪਛੁਤਾਨਿਆ ॥	ਗਉ ੧, ਅਸ ੯, ੧ : ੨	-	੨੨੪
ਬੇਦਨ ਸਤਿਗੁਰਿ ਆਪਿ ਗਵਾਈ ॥	ਸੋਰ ੫, ੭੦, ੧*: ੧	-	੬੨੬
ਬੇਦ ਪੜਹਿ ਸੰਪੂਰਨਾ ਤਤੁ ਸਾਰ ਨ ਪੇਖੰ ॥	ਮਾਰੂ ੫, ਵਾਰ, ੧੩ : ੪	-	੧੦੯੯
ਬੇਦ ਪੜਹਿ ਹਰਿ ਨਾਮੁ ਨ ਬੂਝਹਿ ॥	ਮਾਰੂ ੩, ਸੋਲਾ ੬, ੧੪ : ੧	-	੧੦੫੦,
ਬੇਦ ਪੜਹਿ ਪੜਿ ਬਾਦੁ ਵਖਾਣਹਿ ॥	ਮਾਰੂ ੩, ਸੋਲਾ ੧੪, ੧੧ : ੧	-	੧੦੫੮
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥	ਸੋਰ ਕਬ, ੧, ੩ : ੨	-	੬੫੪
ਬੇਦ ਪੜੇ ਪੜਿ ਬ੍ਰਹਮੇ ਹਾਰੇ ਇਕੁ ਤਿਲੁ ਨਹੀ ਕੀਮਤਿ ਪਾਈ ॥	ਸੂਹੀ ੫, ੪੯, ੨ : ੧	-	੭੪੭
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥	ਆਸਾ ਕਬ, ੧੦, ੧ : ੨	-	੪੭੮
ਬੇਦ ਪਾਠ ਸੰਸਾਰ ਕੀ ਕਾਰ ॥	ਸੂਹੀ ੩, ਵਾਰ ੧੭ ਸ, ੧, ੧ : ੫	-	੭੯੧
ਬੇਦ ਪਾਠ ਮਤਿ ਪਾਪਾ ਖਾਇ ॥	ਸੂਹੀ ੩, ਵਾਰ ੧੭ ਸ, ੧, ੧ : ੨	-	੭੯੧
ਬੇਦ ਪੁਰਾਣ ਸਾਸਤ੍ਰ ਬੀਚਾਰੰ ॥	ਗਾਥਾ ੫, ੨੦ : ੧	-	੧੩੬੧
ਬੇਦ ਪੁਰਾਣ ਸਿਮ੍ਰਿਤਿ ਹਰਿ ਜਪਿਆ ਮੁਖਿ ਪੰਡਿਤ ਹਰਿ ਗਾਇਆ ॥	ਮਾਰੂ ੪, ੨, ੩ ; ੨	-	੯੯੫
ਬੇਦ ਪੁਰਾਣ ਸਿਮ੍ਰਿਤਿ ਭਨੇ ॥	ਗਉ ੫, ੧੪੪*, ੧ : ੧	-	੨੧੧
ਬੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ ॥	ਮਾਰੂ ੧, ਅਸ ੧, ੧ : ੧	-	੧੦੦੮
ਬੇਦ ਪੁਰਾਣ ਪੜੈ ਸੁਣਿ ਥਾਟਾ ॥	ਗਉ ੧, ਅਸ ੧੧, ੭ : ੨	-	੨੨੬

ਬੈਸਨੋ ਤੇ ਗੁਰਮੁਖਿ ਸੁਚ ਧਰਮਾ ॥	ਗਉ ੫, ਬਾਅ, ੩੯ : ੨	-	੨੫੮
ਬੈਸਨੋ ਨਾਮੁ ਕਰਮ ਹਉ ਜੁਗਤਾ ਤੁਹ ਕੁਟੇ ਕਿਆ ਫਲੁ ਪਾਵੈ ॥	ਰਾਮ ੫, ਵਾਰ ੭ ਸ, ੫, ੧ : ੫	-	੯੬੦
ਬੈਸਨੋ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥	ਸਾਰ ੫, ੨, ੧ : ੧	-	੧੨੦੨
ਬੈਸਿ ਸੁਥਾਨਿ ਸਦ ਹਰਿ ਗੁਣ ਗਾਵੈ ਸਚੈ ਸਬਦਿ ਸਮਾਵਣਿਆ ॥	ਮਾਝ ੩, ਅਸ ੨੫, ੫ : ੩	-	੧੨੪
ਬੈਸਿ ਸੁਥਾਨਿ ਹਰਿ ਗੁਣ ਗਾਵਹਿ ਆਪੇ ਕਰਿ ਸਤਿ ਮਨਾਵਣਿਆ ॥	ਮਾਝ ੩, ਅਸ ੯, ੭ : ੩	-	੧੧੪
ਬੈਸਿ ਸੁਥਾਨਿ ਕਹਾਂ ਗੁਣ ਤੇਰੇ ਕਿਆ ਕਿਆ ਕਥਉ ਅਪਾਰਾ ॥	ਮਲਾ ੧, ੩, ੪ : ੧	-	੧੨੫੫
ਬੈਸਿ ਗੁਫਾ ਮਹਿ ਆਖਉ ਕੈਸਾ ॥	ਗਉ ੧, ਅਸ ੨, ੪ : ੨	-	੨੨੧
ਬੈਕੁੰਠ ਗੋਬਿੰਦ ਚਰਨ ਨਿਤ ਧਿਆਉ ॥	ਸਾਰ ੫, ੮੫, ੧*: ੧	-	੧੨੨੦
ਬੈਕੁੰਠ ਨਗਰੁ ਜਹਾ ਸੰਤ ਵਾਸਾ ॥	ਸੂਹੀ ੫, ੨੭, ੧ : ੧	-	੭੪੨
ਬੈ ਖਰੀਦੁ ਹਉ ਦਾਸਰੋ ਤੇਰਾ ॥	ਸੂਹੀ ੫, ੧੧, ੨ : ੧	-	੭੩੯
ਬੈ ਖਰੀਦੁ ਕਿਆ ਕਰੇ ਚਤੁਰਾਈ ਇਹੁ ਜੀਉ ਪਿੰਡੁ ਸਭੁ ਥਾਰੇ ॥	ਸੂਹੀ ੫, ੬, ੧ : ੨	-	੭੩੮
ਬੈਠਤ ਉਠਤ ਕੁਟਿਲਤਾ ਚਾਲਹਿ ॥	ਗਉ ਕਬ, ਅਸ ੪੪, ੩ : ੧	-	੩੩੨
ਬੈਠਤ ਊਠਤ ਸੋਵਤ ਜਾਗਤ ਵਿਸਰੁ ਨਾਹੀ ਤੂੰ ਸਾਸ ਗਿਰਾਸਾ ॥	ਆਸਾ ੫, ੩੦, ੧*: ੨	-	੩੭੮
ਬੈਠਤ ਹਰਿ ਹਰਿ ਸੋਵਤ ਹਰਿ ਹਰਿ ਹਰਿ ਰਸੁ ਭੋਜਨੁ ਖਾਤਾ ॥	ਦੇਵ ੫, ੨੧, ੧ : ੧	-	੫੩੨
ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥	ਬਿਹਾ ੪, ਵਾਰ, ੧੯ : ੫	-	੫੫੫
ਬੈਠਾ ਤਾੜੀ ਲਾਇ ਕਵਲੁ ਛਪਾਇਆ ॥	ਮਲਾ ੧, ਵਾਰ, ੨ : ੨	-	੧੨੭੯
ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ ॥	ਆਸਾ ਕਬ, ੬, ੨ : ੧	-	੪੭੭
ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥	ਫੁਨ ੫, ੨੧ : ੨	-	੧੩੬੩
ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥	ਬਿਲਾ ੪, ਅਸ ੬, ੨ : ੨	-	੮੩੬
ਬੈਦੂੰ ਪਾਰਬ੍ਰਹਮ ਪਰਮੇਸ੍ਵਰੰ ਆਰਾਧਿ ਨਾਨਕ ਹਰਿ ਹਰਿ ਹਰੇ ॥	ਸਸ ੫, ੪੯ : ੫	-	੧੩੫੮
ਬੈਨ ਉਚਰਉ ਤੁਅ ਨਾਮ ਜੀ ਚਰਨ ਕਮਲ ਰਿਦ ਠਾਉ ॥	ਸਲੋ ਕਬ, ੧੧੯ : ੨	-	੧੩੭੦
ਬੈਰ ਬਿਰੋਧ ਕਾਮ ਕ੍ਰੋਧ ਮੋਹ ॥	ਗਉ ੫, ਸੁਖ ੪, ੭ : ੭	-	੨੬੭
ਬੈਰ ਬਿਰੋਧ ਛੇਦੇ ਭੈ ਭਰਮਾਂ ॥	ਪ੍ਰਭਾ ੫, ਅਸ ੩, ੩ : ੩	-	੧੩੪੮
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥	ਸਲੋ ਕਬ, ੨੪੩ : ੨	-	੧੩੭੭
ਬੈਰਾਗੀ ਰਾਮਹਿ ਗਾਵਉਗੋ ॥	ਰਾਮ ਨਾਮ, ੨, ੧*: ੧	-	੯੭੩
ਬੈਰਾਗੈ ਤੇ ਹਰਿ ਪਾਈਐ ਹਰਿ ਸਿਉ ਰਹੈ ਸਮਾਇ ॥	ਗੂਜ ੩, ੩, ੨ : ੨	-	੪੯੦
ਬੈਰਾਧਰ ਗਜਧਰ ਕੇਦਾਰਾ ॥	ਰਾਗ, ੧ : ੫੫	-	੧੪੩੦
ਬੈਰਾਰੀ ਕਰਨਾਟੀ ਧਰੀ ॥	ਰਾਗ, ੧ : ੪੩	-	੧੪੩੦
ਬੈਰੀ ਉਲਟਿ ਭਏ ਹੈ ਮੀਤਾ ॥	ਗਉ ਕਬ, ੧੭, ੧ : ੩	-	੩੨੬
ਬੈਰੀ ਸੰਗਿ ਰੰਗ ਰਸਿ ਰਚਿਆ ਤਿਸੁ ਸਿਉ ਜੀਅਰਾ ਜਾਰਸਿ ਰੇ ॥	ਮਾਰੂ ੫, ੭, ੧*: ੨	-	੧੦੦੦
ਬੈਰੀ ਸਭਿ ਹੋਵਹਿ ਮੀਤ ॥	ਰਾਮ ੫, ੪੧, ੨ : ੩	-	੮੯੫
ਬੈਰੀ ਕਾਰਣਿ ਪਾਪ ਕਰਤਾ ਬਸਤੁ ਰਹੀ ਅਮਾਨਾ ॥	ਆਸਾ ੫, ੧੨੭, ੩ : ੧	-	੪੦੩
ਬੈਰੀ ਮੀਤ ਹੋਏ ਸੰਮਾਨ ॥	ਭੈਰ ੫, ੪੦, ੩ : ੧	-	੧੧੪੭
ਬੈਲ ਕਉ ਨੇਤ੍ਰਾ ਪਾਇ ਦੁਹਾਵੈ ॥	ਗਉ ੫, ੧੬੦, ੨ : ੧	-	੧੯੮
ਬੋਇਓ ਬੀਜੁ ਅਹੰ ਮਮ ਅੰਕੁਰੁ ਬੀਤਤ ਅਉਧ ਕਰਤ ਅਘਨਾਂ ॥	ਸਮੁ ੫, ੪*: ੪	-	੧੩੮੭
ਬੋਇ ਖੇਤੀ ਲਾਇ ਮਨੂਆ ਭਲੋ ਸਮਉ ਸੁਆਉ ॥	ਮਾਰੂ ੫, ੧੩, ੧*: ੨	-	੧੦੦੨
ਬੋਹਿਥਉ ਬਿਧਾਤੈ ਨਿਰਮਯੌ ਸਭ ਸੰਗਤਿ ਕੁਲ ਉਧਰਣ ॥	ਸਵ ੩, ਕੀਰ, ੧੫ : ੫	-	੧੩੯੫
ਬੋਹਿਥੜਾ ਹਰਿ ਚਰਣ ਅਰਾਧੇ ਮਿਲਿ ਸਤਿਗੁਰ ਪਾਰਿ ਲਘਾਏ ਰਾਮ ॥	ਸੂਹੀ ੫, ਛੰਤ ੮, ੧ : ੨	-	੭੮੨
ਬੋਹਿਥੜਾ ਹਰਿ ਚਰਣ ਮਨ ਚੜਿ ਲੰਘੀਐ ॥	ਆਸਾ ੫, ੧੧੦, ੧*: ੧	-	੩੯੮
ਬੋਹਿਥਿ ਚੜਉ ਜਾ ਆਵੈ ਵਾਰੁ ॥	ਗਉ ੧, ੭, ੪ : ੧	-	੧੫੩
ਬੋਹਿਥੁ ਜਲ ਸਿਰਿ ਤਰਿ ਟਿਕੈ ਸਾਚਾ ਵਖਰੁ ਜਿਤੁ ॥	ਮਾਰੂ ੧, ੧੦, ੧ : ੨	-	੯੯੨
ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥	ਮਾਰੂ ੫, ਵਾਰ, ੨੨ : ੮	-	੧੧੦੨
ਬੋਲ ਅਬੋਲ ਮਧਿ ਹੈ ਸੋਈ ॥	ਗਉ ਕਬ, ਬਾਅ, ੨ : ੩	-	੩੪੦
ਬੋਲਹਿ ਅੰਮ੍ਰਿਤ ਬਾਨਿ ਰਸਨ ਰਸਾਇਆ ਜੀਉ ॥	ਧਨਾ ੧, ਛੰਤ ੨, ੪ : ੨	-	੬੮੮
ਬੋਲਹਿ ਸਾਚੁ ਮਿਥਿਆ ਨਹੀ ਰਾਈ ॥	ਗਉ ੧, ਅਸ ੧੫, ੧ : ੧	-	੨੨੭
ਬੋਲਹਿ ਕੂਰੁ ਸਾਕਤ ਮੁਖੁ ਕਾਰਾ ॥	ਗਉ ੫, ਅਸ ੭, ੪ : ੨	-	੨੩੯
ਬੋਲਹੁ ਸਚੁ ਨਾਮੁ ਕਰਤਾਰ ॥	ਪ੍ਰਭਾ ੧, ੯, ੧*: ੧	-	੧੩੨੯

ਬੋਲਹੁ ਸਾਚੁ ਪਛਾਣਹੁ ਅੰਦਰਿ ॥	ਮਾਰੂ ੧, ਸੋਲਾ ੬, ੧੨ : ੧	-	੧੦੨੬
ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥	ਗਉ ੫, ਸੁਖ ੧੭, ੭ : ੧	-	੨੮੬
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥	ਸਾਰ ੪, ੧੩, ੧*: ੪	-	੧੨੦੨
ਬੋਲਹੁ ਭਈਆ ਰਾਮ ਕੀ ਦੁਹਾਈ ॥	ਕੇਦਾ ਕਬ, ੩, ੧*: ੧	-	੧੧੨੩
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥	ਬਿਲਾ ੪, ੭, ੧*: ੧	-	੮੦੦
ਬੋਲਹੁ ਭਾਈ ਹਰਿ ਕੀਰਤਿ ਹਰਿ ਭਵਜਲ ਤੀਰਥਿ ॥	ਧਨਾ ੪, ੧੧, ੧*: ੧	-	੬੬੯
ਬੋਲਹੁ ਰਾਮੁ ਕਰੇ ਨਿਸਤਾਰਾ ॥	ਆਸਾ ੧, ੧੬, ੧*: ੧	-	੩੫੩
ਬੋਲਣੁ ਫਾਦਲੁ ਨਾਨਕਾ ਦੁਖੁ ਸੁਖੁ ਖਸਮੈ ਪਾਸਿ ॥	ਮਾਝ ੧, ਵਾਰ ੧੮ ਸ, ੨, ੧ : ੧੨	-	੧੪੬
ਬੋਲਤ ਬੋਲਤ ਬਢਹਿ ਬਿਕਾਰਾ ॥	ਗੋਂਡ ਕਬ, ੧, ੩ : ੧	-	੮੭੦
ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ ॥	ਆਸਾ ਫਰ, ੨, ੩ : ੧	-	੪੮੮
ਬੋਲਨਹਾਰੁ ਪਰਮ ਗੁਰੁ ਏਹੀ ॥	ਭੈਰ ਕਬ, ੪, ੧ : ੨	-	੧੧੫੮
ਬੋਲਾਇਆ ਬੋਲੀ ਖਸਮ ਦਾ ॥	ਸਿਰੀ ੫, ਅਸ ੨੯, ੧੪ : ੨	-	੭੪
ਬੋਲਾਇਆ ਬੋਲੀ ਤੇਰਾ ॥	ਸੋਰ ੫, ੫੬, ੪ : ੧	-	੬੨੩
ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ ॥	ਮਾਝ ੧, ਵਾਰ ੧੨ ਸ, ੧, ੧ : ੪	-	੧੪੩
ਬੋਲਿਆ ਤੇਰਾ ਥਾਇ ਪਵੈ ਗੁਰਮੁਖਿ ਹੋਇ ਅਲਾਇ ॥	ਸਲੋ ੩, ੫੫ : ੨	-	੧੪੧੯
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥	ਬਿਹਾ ੫, ੯, ੧ : ੧	-	੫੪੭
ਬੋਲਿ ਹਰਿ ਨਾਮ ਪਵਿਤ੍ਰ ਸਭਿ ਕਿਤਾ ॥	ਮਾਰੂ ੪, ੭, ੩ : ੨	-	੯੯੮
ਬੋਲਿ ਹਰਿ ਨਾਮੁ ਸਫਲ ਸਾ ਘਰੀ ॥	ਭੈਰ ੪, ੨, ੧ : ੧	-	੧੧੩੪
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥	ਸੂਹੀ ੫, ੫੭, ੧ : ੨	-	੭੪੯
ਬੋਲੇ ਸਾਹਿਬ ਕੈ ਭਾਣੈ ॥	ਸੋਰ ੫, ੮੪, ੨ : ੧	-	੬੨੯
ਬੋਲੈ ਈਸਰੁ ਸਤਿ ਸਰੂਪੁ ॥	ਰਾਮ ੩, ਵਾਰ ੧੨ ਸ, ੧, ੨ : ੫	-	੯੫੨
ਬੋਲੈ ਸੇਖ ਫਰੀਦੁ ਪਿਆਰੇ ਅਲਹ ਲਗੇ ॥	ਆਸਾ ਫਰ, ੨, ੧ : ੧	-	੪੮੮
ਬੋਲੈ ਕਉੜਾ ਜਿਹਬਾ ਕੀ ਫੂੜਿ ॥	ਆਸਾ ੫, ੯੬, ੧ : ੨	-	੩੯੪
ਬੋਲੈ ਖੇਲੈ ਅਸਥਿਰੁ ਹੋਵੈ ਕਿਉ ਕਰਿ ਅਲਖੁ ਲਖਾਏ ॥	ਰਾਮ ੧, ਸਿਗੋ, ੫੮ : ੩	-	੯੪੪
ਬੋਲੈ ਗੋਪੀ ਚੰਦੁ ਸਤਿ ਸਰੂਪੁ ॥	ਰਾਮ ੩, ਵਾਰ ੧੨ ਸ, ੧, ੪ : ੫	-	੯੫੨
ਬੋਲੈ ਗੋਰਖੁ ਸਤਿ ਸਰੂਪੁ ॥	ਰਾਮ ੩, ਵਾਰ ੧੨ ਸ, ੧, ੩ : ੫	-	੯੫੨
ਬੋਲੈ ਚਰਪਟੁ ਸਤਿ ਸਰੂਪੁ ॥	ਰਾਮ ੩, ਵਾਰ ੧੨ ਸ, ੧, ੫ : ੫	-	੯੫੩
ਬੋਲੈ ਝੂਠੁ ਕਮਾਵੈ ਅਵਰਾ ਤ੍ਰਿਸਨ ਨ ਬੁਝੈ ਬਹੁਤੁ ਹਇਆ ॥	ਰਾਮ ੫, ੫੫, ੩ : ੧	-	੯੦੦
ਬੋਲੈ ਨਾਹੀ ਹੋਇ ਬੈਠਾ ਮੋਨੀ ॥	ਪ੍ਰਭਾ ੫, ਅਸ ੨, ੬ : ੧	-	੧੩੪੮
ਬੋਲੈ ਨਾਨਕੁ ਸੁਣਹੁ ਤੁਮ ਬਾਲੇ ॥	ਰਾਮ ੧, ਸਿਗੋ, ੪੩ : ੪	-	੯੪੨
ਬੋਲੈ ਪਵਨਾ ਗਗਨੁ ਗਰਜੈ ॥	ਰਾਮ ੧, ਸਿਗੋ, ੫੦ : ੫	-	੯੪੩
ਬੋਲੈ ਬਾਣੀ ਨਾਨਕੁ ਬੀਚਾਰੈ ॥	ਰਾਮ ੧, ਸਿਗੋ, ੪੮ : ੬	-	੯੪੩
ਬੋਲੈ ਭਰਥਰਿ ਸਤਿ ਸਰੂਪੁ ॥	ਰਾਮ ੩, ਵਾਰ ੧੨ ਸ, ੧, ੬ : ੫	-	੯੫੩
ਬ੍ਯਾਧਿ ਉਪਾੜਣ ਸੰਤੰ ॥	ਗਾਥਾ ੫, ੧੬ : ੨	-	੧੩੬੧
ਬ੍ਯਾਪਤੁ ਦੇਖੀਐ ਜਗਤਿ ਜਾਨੈ ਕਉਨੁ ਤੇਰੀ ਗਤਿ ਸਰਬ ਕੀ ਰਖ੍ਯਾ ਕਰੈ ਆਪੇ ਹਰਿ ਪਤਿ ॥	ਸਮੁ ੫, ੧ : ੩	-	੧੩੮੫
ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟ ਸਿਝਾਇਆ ॥	ਭੈਰ ਕਬ, ੧੭, ੪ : ੨	-	੧੧੬੧
ਬ੍ਰਹਮ ਕਮਲ ਪੁਤੁ ਮੀਨ ਬਿਆਸਾ ਤਪੁ ਤਾਪਨੁ ਪੂਜ ਕਰਾਵੈਗੋ ॥	ਕਾਨ ੪, ਅਸ ੨, ੬ : ੧	-	੧੩੦੯
ਬ੍ਰਹਮ ਕਮਲ ਮਧੁ ਤਾਸੁ ਰਸਾਦੰ ਜਾਗਤ ਨਾਹੀ ਸੂਤਾ ॥	ਗੂਜ ੧, ਅਸ ੧, ੭ : ੨	-	੫੦੩
ਬ੍ਰਹਮ ਕਮਲੁ ਪਇਆਲਿ ਨ ਪਾਇਆ ॥	ਗਉ ੧, ਅਸ ੧੪, ੧ : ੨	-	੨੨੭
ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ ॥	ਸਿਰੀ ੩, ਅਸ ੨੨, ੩ : ੨	-	੬੭
ਬ੍ਰਹਮ ਗਿਆਨੀ ਊਚ ਤੇ ਊਚਾ ॥	ਗਉ ੫, ਸੁਖ ੮, ੨ : ੭	-	੨੭੨
ਬ੍ਰਹਮ ਗਿਆਨੀ ਅਹੰਬੁਧਿ ਤਿਆਗਤ ॥	ਗਉ ੫, ਸੁਖ ੮, ੫ : ੬	-	੨੭੩
ਬ੍ਰਹਮ ਗਿਆਨੀ ਅਨਾਥ ਕਾ ਨਾਥੁ ॥	ਗਉ ੫, ਸੁਖ ੮, ੮ : ੫	-	੨੭੩
ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥	ਗਉ ੫, ਸੁਖ ੮, ੮ : ੮	-	੨੭੪
ਬ੍ਰਹਮ ਗਿਆਨੀ ਏਕ ਊਪਰਿ ਆਸ ॥	ਗਉ ੫, ਸੁਖ ੮, ੪ : ੧	-	੨੭੩
ਬ੍ਰਹਮ ਗਿਆਨੀ ਏਕ ਸੰਗਿ ਹੇਤਾ ॥	ਗਉ ੫, ਸੁਖ ੮, ੬ : ੨	-	੨੭੩

ਬ੍ਰਹਮਾ ਬਿਸਨੁ ਮਹੇਸੁ ਉਪਾਇਅਨੁ ਹੁਕਮਿ ਕਮਾਵਨਿ ਕਾਰਾ ॥	ਰਾਮ ੩, ਵਾਰ, ੪ : ੨	-	੯੪੮
ਬ੍ਰਹਮਾ ਬਿਸਨੁ ਮਹੇਸੁ ਉਪਾਏ ਮਾਇਆ ਮੋਹੁ ਵਧਾਇਦਾ ॥	ਮਾਰੂ ੧, ਸੋਲਾ ੧੫, ੧੪ : ੩	-	੧੦੩੬
ਬ੍ਰਹਮਾ ਬਿਸਨੁ ਮਹੇਸੁ ਸਰੇਸਟ ਨਾਮਿ ਰਤੇ ਵੀਚਾਰੀ ॥	ਮਾਰੂ ੧, ਅਸ ੭, ੯ : ੧	-	੧੦੧੩
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਸਿਰਿ ਧੰਧੈ ਲਾਇਆ ॥	ਗੂਜ ੩, ਵਾਰ, ੨ : ੪	-	੫੦੯
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਗੁਣ ਬਿਸਥਾਰਿਆ ॥	ਮਾਰੂ ੫, ਵਾਰ, ੧ : ੪	-	੧੦੯੪
ਬ੍ਰਹਮਾ ਬਿਸਨੁ ਮਹੇਸੁ ਤ੍ਰੈ ਮੂਰਤਿ ਤ੍ਰਿਗੁਣਿ ਭਰਮਿ ਭੁਲਾਈ ॥	ਰਾਮ ੩, ਅਸ ੨, ੧੬ : ੧	-	੯੦੯
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥	ਮਾਰੂ ੧, ਸੋਲਾ ੨. ੧੪ : ੧	-	੧੦੨੨
ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ ॥	ਮਲਾ ੧, ਵਾਰ, ੩ : ੧	-	੧੨੭੯
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥	ਮਾਰੂ ੧, ਸੋਲਾ ੧੫, ੪ : ੧	-	੧੦੩੫
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥	ਮਾਰੂ ੩, ਸੋਲਾ ੬, ੧੩ : ੧	-	੧੦੪੯
ਬ੍ਰਹਮਾ ਬਿਸਨੁ ਰਿਖੀ ਮੁਨੀ ਸੰਕਰੁ ਇੰਦੁ ਤਪੈ ਭੇਖਾਰੀ ॥	ਮਾਰੂ ੧, ੧੦, ੨ : ੧	-	੯੯੨
ਬ੍ਰਹਮਾ ਬਿਸਨੁ ਰੁਦ੍ਰੁ ਤਿਸ ਕੀ ਸੇਵਾ ॥	ਮਾਰੂ ੩, ਸੋਲਾ ੧੦, ੧੦ : ੧	-	੧੦੫੩
ਬ੍ਰਹਮਾ ਮੂਲੁ ਵੇਦ ਅਭਿਆਸਾ ॥	ਗਉ ੩, ਅਸ ੪, ੧ : ੧	-	੨੩੦
ਬ੍ਰਹਮਾ ਵੇਦੁ ਪੜੈ ਵਾਦੁ ਵਖਾਣੈ ॥	ਗਉ ੩, ਅਸ ੫, ੧ : ੧	-	੨੩੧
ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ ॥	ਬਿਲਾ ੫, ਛੰਤ ੨, ੪ : ੩	-	੮੪੬
ਬ੍ਰਹਮੁ ਪਸਰਿਆ ਬ੍ਰਹਮ ਲੀਲਾ ਗੋਵਿੰਦ ਗੁਣ ਨਿਧਿ ਜਨਿ ਕਹਿਆ ॥	ਆਸਾ ੫, ਛੰਤ ੯, ੩ : ੫	-	੪੫੮
ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥	ਧਨਾ ੫, ੩, ੨ : ੨	-	੬੭੧
ਬ੍ਰਹਮੁ ਪਾਤੀ ਬਿਸਨੁ ਡਾਰੀ ਫੂਲ ਸੰਕਰਦੇਉ ॥	ਆਸਾ ਕਬ, ੧੪, ੨ : ੧	-	੪੭੯
ਬ੍ਰਹਮੁ ਬਿੰਦਹਿ ਤੇ ਬ੍ਰਾਹਮਣਾ ਜੇ ਚਲਹਿ ਸਤਿਗੁਰ ਭਾਇ ॥	ਬਿਲਾ ੪, ਵਾਰ ੩ ਸ, ੩, ੧ : ੧	-	੮੫੦
ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥	ਭੈਰ ੩, ੧, ੨ : ੨	-	੧੧੨੮
ਬ੍ਰਹਮੁ ਬਿੰਦੇ ਸੋ ਸਤਿਗੁਰੁ ਕਹੀਐ ਹਰਿ ਹਰਿ ਕਥਾ ਸੁਣਾਵੈ ॥	ਮਲਾ ੪, ੪, ੪ : ੧	-	੧੨੬੪
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥	ਭੈਰ ੩, ੧, ੧ : ੨	-	੧੧੨੭
ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਕਹੀਐ ਜਿ ਅਨਦਿਨੁ ਹਰਿ ਲਿਵ ਲਾਏ ॥	ਗੂਜ ੩, ਵਾਰ ੧੦ ਸ, ੩, ੧ : ੧	-	੫੧੨
ਬ੍ਰਹਮੁ ਬਿੰਦੈ ਤਿਸ ਦਾ ਬ੍ਰਹਮਤੁ ਰਹੈ ਏਕ ਸਬਦਿ ਲਿਵ ਲਾਇ ॥	ਸੋਰ ੪, ਵਾਰ ੧੯ ਸ, ੩, ੧ : ੧	-	੬੪੯
ਬ੍ਰਹਮੁ ਬੀਚਾਰਿਆ ਜਨਮੁ ਸਵਾਰਿਆ ਪੂਰਨ ਕਿਰਪਾ ਪ੍ਰਭਿ ਕਰੀ ॥	ਸਿਰੀ ੫, ਛੰਤ ੩, ੫ : ੩	-	੮੧
ਬ੍ਰਹਮੁ ਬੀਚਾਰੁ ਨਾਨਕੁ ਆਖਿ ਸੁਣਾਵੈ ॥	ਗਉ ੪, ਵਾਰ ੩੩ ਸ, ੪, ੨ : ੭	-	੩੧੭
ਬ੍ਰਹਮੇ ਇੰਦ੍ਰ ਧਿਆਇਨਿ ਹਿਰਦੇ ॥	ਮਾਝ ੫, ਅਸ ੩੫, ੨ : ੨	-	੧੩੦
ਬ੍ਰਹਮੇ ਕੋਟਿ ਅਰਾਧਹਿ ਗਿਆਨੀ ਜਾਪ ਜਪੇ ॥	ਆਸਾ ੫, ਛੰਤ ੫, ੧ : ੨	-	੪੫੫
ਬ੍ਰਹਮੇ ਤੁਧੁ ਧਿਆਇਨਿ੍ ਇੰਦ੍ਰ ਇੰਦ੍ਰਾਸਣਾ ॥	ਗੂਜ ੫, ਵਾਰ, ੨ : ੩	-	੫੧੮
ਬ੍ਰਹਮੇ ਦਿਤੇ ਬੇਦ ਪੂਜਾ ਲਾਇਆ ॥	ਮਲਾ ੧, ਵਾਰ, ੩ : ੨	-	੧੨੭੯
ਬ੍ਰਹਮੇ ਨਹੀ ਜਾਨਹਿ ਭੇਦ ॥	ਰਾਮ ੫, ੩੬, ੧ : ੨	-	੮੯੪
ਬ੍ਰਹਮੇ ਮੁਖਿ ਮਾਇਆ ਹੈ ਤ੍ਰੈ ਗੁਣ ॥	ਮਾਰੂ ੧, ਸੋਲਾ ੧੭, ੯ : ੨	-	੧੦੩੮
ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥	ਮਾਰੂ ੧, ਸੋਲਾ ੧੧, ੧੪ : ੨	-	੧੦੩੨
ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥	ਗਉ ਕਬ, ੧੯, ੨ : ੧	-	੩੨੭
ਬ੍ਰਹਮੈ ਗਰਬੁ ਕੀਆ ਨਹੀ ਜਾਨਿਆ ॥	ਗਉ ੧, ਅਸ ੯, ੧ : ੧	-	੨੨੪
ਬ੍ਰਹਮੈ ਬੇਦ ਬਾਣੀ ਪਰਗਾਸੀ ਮਾਇਆ ਮੋਹ ਪਸਾਰਾ ॥	ਵਡ ੩, ੫, ੨ : ੧	-	੫੫੯
ਬ੍ਰਹਮੈ ਬ੍ਰਹਮੁ ਮਿਲਿਆ ਕੋਇ ਨ ਸਾਕੈ ਭਿੰਨ ਕਰਿ ਬਲਿ ਰਾਮ ਜੀਉ ॥	ਸੂਹੀ ੫, ਛੰਤ ੨, ੪ : ੨	-	੭੭੮
ਬ੍ਰਹਮੈ ਵਡਾ ਕਹਾਇ ਅੰਤੁ ਨ ਪਾਇਆ ॥	ਮਲਾ ੧, ਵਾਰ, ੨ : ੩	-	੧੨੭੯
ਬ੍ਰਹਮੋ ਪਸਾਰਾ ਬ੍ਰਹਮੁ ਪਸਰਿਆ ਸਭੁ ਬ੍ਰਹਮੁ ਦ੍ਰਿਸਟੀ ਆਇਆ ॥	ਸੂਹੀ ੫, ਛੰਤ ੮, ੪ : ੪	-	੭੮੨,
ਬ੍ਰਾਹਮਣੁ ਖਤ੍ਰੀ ਸੂਦ ਵੈਸ ਚਾਰਿ ਵਰਨ ਚਾਰਿ ਆਸ੍ਰਮ ਹਹਿ ਜੋ ਹਰਿ ਧਿਆਵੈ ਸੋ ਪਰਧਾਨੁ ॥	ਗੋਂਡ ੪, ੪, ੩ : ੧	-	੮੬੧
ਬ੍ਰਾਹਮਣੁ ਨਾਵੈ ਜੀਆ ਘਾਇ ॥	ਧਨਾ ੧, ੭, ੨ : ੨	-	੬੬੨
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥	ਗਉ ਕਬ, ਵਾ, ੫ : ੧	-	੩੪੪
ਬ੍ਰਿਥਾ ਅਨੁਗ੍ਰਹੰ ਗੋਬਿੰਦਹ ਜਸ੍ਹ ਸਿਮਰਣ ਰਿਦੰਤਰਹ ॥	ਸਸ ੫, ੨੫ : ੧	-	੧੩੫੬
ਬ੍ਰਿਥਾ ਜਨਮੁ ਫਿਰਿ ਆਵਹਿ ਜਾਇ ॥	ਬਸੰ ੩, ੧੧, ੧*: ੨	-	੧੧੭੫
ਭਉ ਸੀਗਾਰੁ ਤਬੋਲ ਰਸੁ ਭੋਜਨੁ ਭਾਉ ਕਰੇਇ ॥	ਸੂਹੀ ੩, ਵਾਰ ੯ ਸ, ੩, ੧ : ੫	-	੭੮੮
ਭਉਕਹਿ ਆਗੈ ਬਦਨੁ ਪਸਾਰਿ ॥	ਰਾਮ ਕਬ, ੪, ੧*: ੨	-	੯੬੯

ਭਉ ਕਤਹਿ ਨਹੀ ਪ੍ਰਭ ਸਰਣਾ ॥	ਸੋਰ ੫, ੫੪, ੧*: ੨	-	੬੨੨
ਭਉਕਿ ਮਰਹਿ ਭਉ ਭਉ ਭਉ ਹਾਰਾ ॥	ਮਾਰੂ ੧, ਸੋਲਾ ੯, ੧੫ : ੨	-	੧੦੨੯
ਭਉਕੈ ਕੋਪੁ ਖੁਆਰੁ ਹੋਇ ਫਕੜੁ ਪਿਟੇ ਅੰਧੁ ॥	ਮਲਾ ੧, ਵਾਰ ੨੩ ਸ. ੧, ੧ : ੩	-	੧੨੮੮
ਭਉ ਖੰਡਨੁ ਦੁਖ ਭੰਜਨੋ ਭਗਤਿ ਵਛਲ ਹਰਿ ਨਾਇਓ ॥	ਗਉ ੫, ਅਸ ੧੪, ੫ : ੧	-	੨੪੧
ਭਉ ਖਲਾ ਅਗਨਿ ਤਪ ਤਾਉ ॥	ਜਪੁ ੧, ੩੮ : ੩	-	੮
ਭਉ ਖਾਣਾ ਪੀਣਾ ਆਧਾਰੁ ॥	ਗਉ ੧, ੨, ੩ : ੩	-	੧੫੧
ਭਉ ਖਾਣਾ ਪੀਣਾ ਸੁਖੁ ਸਾਰੁ ॥	ਪ੍ਰਭਾ ੧, ਅਸ ੫, ੭ : ੧	-	੧੩੪੫
ਭਉ ਚੂਕਾ ਟੂਟੇ ਸਭਿ ਫੰਦ ॥	ਆਸਾ ੫, ੮੭, ੪ : ੨	-	੩੯੨
ਭਉ ਚੂਕਾ ਨਿਰਭਉ ਹੋਇ ਬਸੇ ॥	ਗਉ ੫, ਸੁਖ ੧੮, ੭ : ੫	-	੨੮੭
ਭਉ ਜਨਮ ਮਰਣਾ ਮੇਟਿਓ ਗੁਰ ਸਬਦੀ ਹਰਿ ਅਸਥਿਰੁ ਸੇਵਿ ਸੁਖਿ ਸਮਾਇਆ ॥	ਸੂਹੀ ੪, ੨, ੧ : ੨	-	੭੩੧
ਭਉ ਜਨਮ ਮਰਨ ਨਿਵਾਰਿ ਠਾਕੁਰ ਹਰਿ ਗੁਰਮਤੀ ਪ੍ਰਭੁ ਪਾਇਆ ॥	ਮਾਲੀ ੪, ੧, ੩ : ੨	-	੯੮੪
ਭਉਜਲ ਡੂਬਤ ਚਿੰਤ ਕਰੇਇ ॥	ਆਸਾ ੧, ੧੮, ੩ : ੨	-	੩੫੪
ਭਉਜਲ ਤਾਰਣਹਾਰੁ ਸਬਦਿ ਪਛਾਣੀਐ ॥	ਮਲਾ ੧, ਵਾਰ, ੨੧ : ੫	-	੧੨੮੮
ਭਉਜਲਿ ਡੁਬਦਿਆ ਕਢਿ ਲਏ ਹਰਿ ਦਾਤਿ ਕਰੇ ਦਾਤਾਰੁ ॥	ਗਉ ੪, ਵਾਰ ੨੨ ਸ, ੪, ੨ : ੨	-	੩੧੩
ਭਉਜਲੁ ਪਾਰਿ ਉਤਾਰਿਅਨੁ ਭਾਈ ਸਤਿਗੁਰ ਬੇੜੈ ਚਾੜਿ ॥	ਸੋਰ ੩, ਅਸ ੨, ੨ : ੨	-	੬੩੮
ਭਉਜਲੁ ਬਿਖਮੁ ਅਸਗਾਹੁ ਗੁਰ ਸਬਦੀ ਪਾਰਿ ਪਾਹਿ ॥	ਰਾਮ ੫, ਵਾਰ, ੯ : ੪	-	੯੬੨
ਭਉਜਲੁ ਬਿਖਮੁ ਅਸਗਾਹੁ ਗੁਰਿ ਬੋਹਿਥੈ ਤਾਰਿਅਮੁ ॥	ਜੈਤ ੫, ਵਾਰ ੧੯ ਸ, ੫, ੨ : ੧	-	੭੧੦
ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥	ਤਿਲੰ ੧, ੨, ੧ : ੧	-	੭੨੧
ਭਉਦੇ ਫਿਰਹਿ ਬਹੁ ਮੋਹ ਪਿਆਸਾ ॥	ਮਾਰੂ ੩, ਸੋਲਾ ੨੪, ੧੧ : ੨	-	੧੦੬੮
ਭਉ ਨਹੀ ਤਸਕਰ ਪਉਣ ਨ ਪਾਨੀ ॥	ਆਸਾ ੫, ੬, ੩ : ੧	-	੩੭੨
ਭਉ ਨਹੀ ਲਾਗੈ ਜਾਂ ਐਸੇ ਬੁਝੀਆ ॥	ਭੈਰ ੫, ੨, ੧ : ੨	-	੧੧੩੬
ਭਉ ਨ ਵਿਆਪੈ ਤੇਰੀ ਸਰਣਾ ॥	ਗਉ ੫, ੧੩੨, ੧*: ੧	-	੧੯੨
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥	ਦੇਵ ੫, ੩੬, ੧*: ੨	-	੫੩੫
ਭਉ ਨਾਠਾ ਭ੍ਰਮੁ ਮਿਟਿ ਗਇਆ ਰਵਿਆ ਨਿਤ ਰਾਮ ॥	ਬਿਲਾ ੫, ੭੬, ੧ : ੨	-	੮੧੯
ਭਉ ਫੇਰੀ ਹੋਵੈ ਮਨ ਚੀਤਿ ॥	ਆਸਾ ੧, ੬, ੩ : ੧	-	੩੫੦
ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥	ਗਉ ੫, ਥਿਤੀ, ੪ : ੫	-	੨੯੭
ਭਉ ਬਿਨਸੈ ਪੂਰਨ ਹੋਇ ਆਸ ॥	ਗਉ ੫, ਸੁਖ ੧੯, ੩ : ੭	-	੨੮੮
ਭਉ ਬੇੜਾ ਜੀਉ ਚੜਾਊ ॥	ਮਾਰੂ ੧, ੨, ੪ : ੩	-	੯੯੦
ਭਉ ਬੈਰਾਗਾ ਸਹਜਿ ਸਮਾਤਾ ॥	ਮਾਰੂ ੧, ਸੋਲਾ ੧੯, ੯ : ੧	-	੧੦੪੦
ਭਉ ਬੈਰਾਗੁ ਭਇਆ ਹੈ ਬੋਹਿਥੁ ਗੁਰੁ ਖੇਵਟੁ ਸਬਦਿ ਤਰਾਵੈਗੋ ॥	ਕਾਨ ੪, ਅਸ ੧, ੭ : ੧	-	੧੩੦੮
ਭਉ ਭੰਜਨ ਰਿਦ ਮਾਹਿ ਅਰਾਧੌ ॥	ਰਾਮ ੫, ੪੫, ੨ : ੨	-	੮੯੭
ਭਉ ਭੰਜਨੁ ਪਾਇਆ ਆਪੁ ਗਵਾਇਆ ਗੁਰਮੁਖਿ ਮੇਲਿ ਮਿਲਾਈ ॥	ਵਡ ੩, ਛੰਤ ੨, ੪ : ੫	-	੫੬੯
ਭਉ ਭਜਿ ਜਾਇ ਅਭੈ ਹੋਇ ਰਹੀਐ ॥	ਗਉ ਕਬ, ੯, ੧*: ੨	-	੩੨੫
ਭਉ ਭਰਮੁ ਬਿਨਸੇ ਬਿਕਾਰ ॥	ਪ੍ਰਭਾ ੫, ੮, ੨ : ੨	-	੧੩੪੦
ਭਉ ਭਾਉ ਸਭੁ ਤਿਸ ਦਾ ਸੋ ਸਚੁ ਵਰਤੈ ਸੰਸਾਰਿ ॥	ਸੂਹੀ ੩, ਵਾਰ, ੯ : ੫	-	੭੮੮
ਭਉ ਭਾਉ ਦੁਇ ਪਤ ਲਾਇ ਜੋਗੀ ਇਹੁ ਸਰੀਰੁ ਕਰਿ ਡੰਡੀ ॥	ਰਾਮ ੩, ਅਸ ੧, ੫ : ੧	-	੯੦੮
ਭਉ ਭਾਉ ਪ੍ਰੀਤਿ ਨਾਨਕ ਤਿਸਹਿ ਲਾਗੈ ਜਿਸੁ ਤੂ ਆਪਣੀ ਕਿਰਪਾ ਕਰਹਿ ॥	ਤੁਖਾ ੪, ਛੰਤ ੩, ੪ : ੫	-	੧੧੧੬
ਭਉ ਭਾਗਾ ਨਿਰਭਉ ਮਨਿ ਬਸੈ ॥	ਰਾਮ ੫, ੩੪, ੩ : ੩	-	੮੯੩
ਭਉ ਭੁਇ ਪਵਿਤੁ ਪਾਣੀ ਸਤੁ ਸੰਤੋਖੁ ਬਲੇਦ ॥	ਰਾਮ ੩, ਵਾਰ ੧੭ ਸ, ੧, ੨ : ੧	-	੯੫੫
ਭਉ ਮੁਚੁ ਭਾਰਾ ਵਡਾ ਤੋਲੁ ॥	ਗਉ ੧, ੧, ੧ : ੧	-	੧੫੧
ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥	ਸਿਰੀ ੧, ੨੭, ੨ : ੨	-	੨੪
ਭਉ ਵਟੀ ਇਤੁ ਤਨਿ ਪਾਈਐ ॥	ਸਿਰੀ ੧, ੩੩, ੨ : ੨	-	੨੫
ਭਇਓ ਅਨੁਗ੍ਰਹੁ ਜਾ ਕਉ ਪ੍ਰਭ ਕੋ ਤਿਸੁ ਹਿਰਦੈ ਨਾਮੁ ਵਸਾਇਆ ॥	ਟੋਡੀ ੫, ੪, ੪ : ੧	-	੭੧੨
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥	ਸੋਰ ੫, ੧੨, ੪ : ੧	-	੬੧੨
ਭਇਓ ਅਨੁਗ੍ਰਹੁ ਮਿਟਿਓ ਮੋਰਚਾ ਅਮੋਲ ਪਦਾਰਥੁ ਲਾਧਿਓ ॥	ਦੇਵ ੫, ੧੩, ੨ : ੧	-	੫੩੦
ਭਇਓ ਕਿਰਪਾਲੁ ਸਰਬ ਕੋ ਠਾਕੁਰੁ ਸਗਰੋ ਦੂਖੁ ਮਿਟਾਇਓ ॥	ਸੋਰ ੫, ੬੧, ੪ : ੧	-	੬੨੪

ਭਇਓ ਕਿਰਪਾਲੁ ਦੀਨ ਦੁਖ ਭੰਜਨੁ ਆਪੇ ਸਭ ਬਿਧਿ ਥਾਟੀ ॥	ਸੋਰ ੫, ੯੧, ੧ : ੧	-	੬੩੦
ਭਇਓ ਕ੍ਰਿਪਾਲੁ ਸਤਸੰਗਿ ਮਿਲਾਇਆ ॥	ਸੂਹੀ ੫, ੫, ੪ : ੧	-	੭੩੮
ਭਇਓ ਕ੍ਰਿਪਾਲੁ ਸਾਧਸੰਗੁ ਪਾਇਆ ॥	ਸੂਹੀ ੫, ਅਸ ੧, ੮*: ੧	-	੭੫੯
ਭਇਓ ਕ੍ਰਿਪਾਲੁ ਜੀਅ ਸੁਖਦਾਤਾ ਹੋਈ ਸਗਲ ਖਲਾਸੀ ॥	ਸਾਰ ੫, ੫੧, ੧*: ੨	-	੧੨੧੪
ਭਇਓ ਕ੍ਰਿਪਾਲੁ ਠਾਕੁਰੁ ਸੇਵਕ ਕਉ ਸਵਰੇ ਹਲਤ ਪਲਾਤਾ ॥	ਮਾਰੂ ੫, ੫, ੪ : ੧	-	੧੦੦੦
ਭਇਓ ਕ੍ਰਿਪਾਲੁ ਠਾਕੁਰੁ ਨਾਨਕ ਕਉ ਪਰਿਓ ਸਾਧ ਕੀ ਸਰਨਾ ॥	ਦੇਵ ੫, ੧੬, ੨ : ੨	-	੫੩੧
ਭਇਓ ਕ੍ਰਿਪਾਲੁ ਦਇਆਲੁ ਦੁਖ ਭੰਜਨੁ ਲਗੈ ਨ ਤਾਤੀ ਬਾਇਆ ॥	ਸਾਰ ੫, ੪੧, ੧*: ੨	-	੧੨੧੨
ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥	ਆਸਾ ੫, ੧੨੧, ੪ : ੧	-	੪੦੧
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਹਰਿ ਹਰਿ ਕੀਰਤਨਿ ਇਹੁ ਮਨੁ ਰਾਤਾ ॥	ਸੋਰ ੫, ਅਸ ੩, ੮*: ੨	-	੬੪੨
ਭਇਓ ਕ੍ਰਿਪਾਲੁ ਦੀਨ ਦੁਖ ਭੰਜਨੁ ਜਨਮ ਮਰਣ ਦੁਖ ਲਾਥੇ ॥	ਆਸਾ ੫, ੧੨੬, ੪*: ੨	-	੪੦੩
ਭਇਓ ਕ੍ਰਿਪਾਲ ਦੀਨ ਦੁਖ ਭੰਜਨੁ ਪਰਾ ਪੂਰਬਲਾ ਜੋਰ ॥	ਸਾਰ ੫, ੧੨੪, ੨ : ੧	-	੧੨੨੮
ਭਇਓ ਕ੍ਰਿਪਾਲੁ ਨਾਨਕ ਪ੍ਰਭੁ ਅਪੁਨਾ ਅਨਦ ਸੇਤੀ ਘਰਿ ਆਇਆ ॥	ਸੋਰ ੫, ੨੪, ੪ : ੨	-	੬੧੫
ਭਇਓ ਦਇਆਲੁ ਕ੍ਰਿਪਾਲੁ ਦੁਖ ਹਰਤਾ ਸੰਤਨ ਸਿਉ ਬਨਿ ਆਈ ॥	ਸਾਰ ੫, ੪੪, ੨ : ੧	-	੧੨੧੩
ਭਇਓ ਪਰਾਪਤਿ ਅੰਮ੍ਰਿਤ ਨਾਮਾ ਬਲਿ ਬਲਿ ਪ੍ਰਭ ਚਰਣੀਠਾ ॥	ਸਾਰ ੫, ੪੨, ੧ : ੨	-	੧੨੧੨
ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸੰਤਸੰਗਿ ਪਤਿ ਪਾਈ ॥	ਮਾਰੂ ੫, ੭, ੪ : ੧	-	੧੦੦੦
ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥	ਕਾਨ ੫, ੨੬, ੧ : ੨	-	੧੩੦੩
ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥	ਧਨਾ ੫, ੪, ੧*: ੨	-	੬੭੧
ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ ॥	ਗਉ ੫, ੧੩੬*, ੨ : ੧	-	੨੦੯
ਭਇਆ ਸਮਾਹੜਾ ਹਰਿ ਰਤਨੁ ਵਿਸਾਹਾ ਰਾਮ ॥	ਬਿਲਾ ੫, ਛੰਤ ੧, ੨ : ੧	-	੮੪੫
ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥	ਮਾਰੂ ੧, ੭, ੧*: ੧	-	੯੯੧
ਭਇਆ ਪ੍ਰਗਾਸੁ ਰਿਦੈ ਉਲਾਸੁ ਪ੍ਰਭੁ ਲੋੜੀਦਾ ਪਾਇਆ ॥	ਸਾਰ ੫, ਛੰਤ ੧, ੪ : ੪	-	੧੨੩੭
ਭਇਆ ਭੇਦੁ ਭੂਪਤਿ ਪਹਿਚਾਨਿਆ ॥	ਗਉ ਕਬ, ਬਾਅ, ੩੦ : ੪	-	੩੪੨
ਭਇਆ ਮਨੂਰੁ ਕੰਚਨੁ ਫਿਰਿ ਹੋਵੈ ਜੇ ਗੁਰੁ ਮਿਲੈ ਤਿਨੇਹਾ ॥	ਮਾਰੂ ੧, ੩, ੪ : ੧	-	੯੯੦
ਭਈ ਅਮੋਲੀ ਭਾਰਾ ਤੋਲੀ ਮੁਕਤਿ ਜੁਗਤਿ ਦਰੁ ਖੋਲ੍ਹਾ ॥	ਸੂਹੀ ੫, ਛੰਤ ੪, ੪ : ੫	-	੭੮੦
ਭਈ ਕਲਿਆਣ ਅਨੰਦ ਰੂਪ ਹੋਈ ਹੈ ਉਬਰੇ ਬਾਲ ਗੁਪਾਲ ॥	ਦੇਵ ੫, ੨੩, ੧*: ੨	-	੫੩੨
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥	ਗੂਜ ੫, ੧੫, ੧*: ੨	-	੪੯੯
ਭਈ ਕਲਿਆਣ ਦੁਖ ਹੋਵਤ ਨਾਸੁ ॥	ਆਸਾ ੫, ੬੨, ੧ : ੨	-	੩੮੬
ਭਈ ਕ੍ਰਿਪਾ ਤਬ ਦਰਸਨੁ ਪਾਇਓ ॥	ਗਉ ੫, ਬਾਅ, ੨੨ : ੪	-	੨੫੪
ਭਈ ਕ੍ਰਿਪਾ ਨਾਨਕ ਸਤਸੰਗੇ ਤਉ ਧਨ ਪਿਰ ਅਨੰਦ ਉਲਾਸਾ ਹੇ ॥	ਮਾਰੂ ੫, ਸੋਲਾ ੭, ੫ : ੩	-	੧੦੭੨
ਭਈ ਨਿਮਾਣੀ ਸਰਨਿ ਇਕ ਤਾਕੀ ਗੁਰ ਸਤਿਗੁਰ ਪੁਰਖ ਸੁਖਦਾਈ ॥	ਮਲਾ ੫, ੬, ੨ : ੧	-	੧੨੬੭
ਭਈ ਨਿਰਾਸੀ ਉਠਿ ਚਲੀ ਚਿਤ ਬੰਧਿ ਨ ਧੀਰਾ ॥	ਗਉ ਕਬ, ਅਸ ੫੦, ੫ : ੧	-	੩੩੪
ਭਈ ਨਿਰਾਸੀ ਕਰਮ ਕੀ ਫਾਸੀ ਬਿਨੁ ਗੁਰ ਭਰਮਿ ਭੁਲਾਨੀ ॥	ਮਲਾ ੧, ੪, ੧ : ੨	-	੧੨੫੫
ਭਈ ਨਿਰਾਸੀ ਬਹੁਤੁ ਦਿਨ ਲਾਗੇ ॥	ਸੂਹੀ ੫, ੫, ੩ : ੧	-	੭੩੭
ਭਈ ਪਰਾਪਤਿ ਮਾਨੁਖ ਦੇਹੁਰੀਆ ॥	ਆਸਾ ੫, ਸੋਪੁ ੪, ੧ : ੧	-	੧੨
ਭਈ ਪਰਾਪਤਿ ਮਾਨੁਖ ਦੇਹੁਰੀਆ ॥	ਆਸਾ ੫, ੨੯, ੧ : ੧	-	੩੭੮
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥	ਧਨਾ ੫, ੪, ੨ : ੨	-	੬੭੧
ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥	ਬਿਲਾ ੫, ੧੧੨, ੨ : ੧	-	੮੨੬
ਭਈਲੇ ਉਦਾਸੀ ਰਹਉ ਨਿਰਾਸੀ ॥	ਆਸਾ ੧, ੨੬, ੩*: ੨	-	੩੫੭
ਭਏ ਅਚਿੰਤ ਏਕ ਲਿਵ ਲਾਇਆ ॥	ਆਸਾ ੫, ੧੦੧, ੩ : ੪	-	੩੯੬
ਭਏ ਅਚਿੰਤ ਤ੍ਰਿਸਨ ਸਭ ਬੁਝੀ ਹੈ ਇਹੁ ਲਿਖਿਓ ਲੇਖੁ ਮਥਾਮਾ ॥	ਸਾਰ ੫, ੩੫, ੧*: ੨	-	੧੨੧੧
ਭਏ ਅਨੰਦ ਮਿਲਿ ਸਾਧੂ ਸੰਗਿ ਅਬ ਮੇਰਾ ਮਨੁ ਕਤ ਹੀ ਨ ਜਾਇ ॥	ਆਸਾ ੫, ੯, ੧ : ੨	-	੩੭੩
ਭਏ ਅਨੰਦਾ ਮਿਟੇ ਅੰਦੇਸੇ ਸਰਬ ਸੂਖ ਮੋ ਕਉ ਗੁਰਿ ਦੀਨ੍ਹਾ ॥	ਬਿਲਾ ੫, ੯੭, ੧*: ੨	-	੮੨੩
ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ ॥	ਸਿਰੀ ੫, ਛੰਤ ੩, ੩ : ੪	-	੮੧
ਭਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ॥	ਸਿਰੀ ੫, ੯੭, ੪ : ੧	-	੫੨
ਭਏ ਕਿਰਪਾਲ ਪੂਰਨ ਪ੍ਰਭ ਦਾਤੇ ਜੀਅ ਹੋਏ ਮਿਹਰਵਾਨ ॥	ਸੋਰ ੫, ੯੨, ੧*: ੨	-	੬੩੧
ਭਏ ਕ੍ਰਿਪਾਲ ਸੁਆਮੀ ਮੇਰੇ ਜੀਉ ॥	ਗਉ ੫, ੧੬੬*, ੪ : ੧	-	੨੧੬
ਭਏ ਕ੍ਰਿਪਾਲ ਸੁਆਮੀ ਮੇਰੇ ਤਿਤੁ ਸਾਚੈ ਦਰਬਾਰਿ ॥	ਸੋਰ ੫, ੪੭, ੧ : ੧	-	੬੨੦

ਭਗਤ ਕੀ ਨਿੰਦਾ ਕੰਧੁ ਛੇਦਾਵੈ ॥	ਭੈਰ ੫, ੩੪, ੨ : ੧	- ੧੧੪੫
ਭਗਤ ਕੀ ਨਿੰਦਾ ਗਰਭ ਮਹਿ ਗਲੈ ॥	ਭੈਰ ੫, ੩੪, ੨ : ੩	- ੧੧੪੫
ਭਗਤ ਕੀ ਨਿੰਦਾ ਨਰਕੁ ਭੁੰਚਾਵੈ ॥	ਭੈਰ ੫, ੩੪, ੨ : ੨	- ੧੧੪੫
ਭਗਤ ਕੀ ਨਿੰਦਾ ਰਾਜ ਤੇ ਟਲੈ ॥	ਭੈਰ ੫, ੩੪, ੨ : ੪	- ੧੧੪੫*
ਭਗਤ ਜਨ ਭੈ ਹਰਨ ਪਰਮਾਨੰਦ ਕਰਹੁ ਨਿਦਾਨ ॥	ਆਸਾ ਰਵਿ, ੧, ੪ : ੨	- ੪੮੬
ਭਗਤ ਜਨਾ ਕੰਉ ਆਪਿ ਤੁਠਾ ਮੇਰਾ ਪਿਆਰਾ ਆਪੇ ਲਇਅਨੁ ਜਨ ਲਾਇ ॥	ਵਡ ੪, ਵਾਰ ੧੧ ਸ, ੩, ੧ : ੧	- ੫੯੦
ਭਗਤ ਜਨਾ ਕਉ ਸਦਾ ਅਨੰਦੁ ਹੈ ਹਰਿ ਕੀਰਤਨੁ ਗਾਇ ਬਿਗਸਾਵੈ ॥	ਆਸਾ ੫, ੧੦, ੨ : ੨	- ੩੭੩
ਭਗਤ ਜਨਾ ਕਉ ਸਦਾ ਨਿਵਿ ਰਹੀਐ ਜਨ ਨਿਵਹਿ ਤਾ ਫਲ ਗੁਨ ਪਾਵੈਗੋ ॥	ਕਾਨ ੪, ਅਸ ੨, ੫ : ੧	- ੧੩੦੯
ਭਗਤ ਜਨਾ ਕਉ ਸਨਮੁਖੁ ਹੋਵੈ ਸੁ ਹਰਿ ਰਾਸਿ ਲਏ ਵੇਮੁਖ ਭਸੁ ਪਾਹੁ ॥	ਬਿਲਾ ੪, ਵਾਰ, ੭ : ੩	- ੮੫੨
ਭਗਤ ਜਨਾ ਕਉ ਸਰਧਾ ਆਪਿ ਹਰਿ ਲਾਈ ॥	ਗੂਜ ੪, ੭, ੨ : ੧	- ੪੯੪
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥	ਬਸੰ ੪, ੨, ੪ : ੧	- ੧੧੭੮
ਭਗਤ ਜਨਾਂ ਕਉ ਦੇਹੁਰਾ ਫਿਰੈ ॥	ਭੈਰ ਨਾਮ, ੬, ੩ : ੨	- ੧੧੬੪
ਭਗਤ ਜਨਾ ਕਉ ਦ੍ਰਿਸਟਿ ਨ ਪੇਖਾ ॥	ਆਸਾ ੫, ੯੧, ੪ : ੨	- ੩੯੩
ਭਗਤ ਜਨਾ ਕਉ ਰਾਖਦਾ ਆਪਣੀ ਕਿਰਪਾ ਧਾਰਿ ॥	ਸਿਰੀ ੫, ੮੧, ੪ : ੧	- ੪੬
ਭਗਤ ਜਨਾ ਕਾ ਪ੍ਰੀਤਮੁ ਪਿਆਰਾ ॥	ਮਾਰੂ ੫, ਸੋਲਾ ੧, ੧੬ : ੧	- ੧੦੭੨
ਭਗਤ ਜਨਾ ਕਾ ਰਾਖਣਹਾਰਾ ॥	ਮਾਰੂ ੫, ੩੨, ੫ : ੧	- ੧੦੦੮
ਭਗਤ ਜਨਾਂ ਕਾ ਰਾਖਾ ਹਰਿ ਆਪਿ ਹੈ ਕਿਆ ਪਾਪੀ ਕਰੀਐ ॥	ਗਉ ੪, ਵਾਰ, ੫, ੩੦ : ੧	- ੩੧੬
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥	ਬਿਲਾ ੫, ੪੪, ੩ : ੧	- ੮੧੧
ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥	ਗੂਜ ੪, ਅਸ ੧, ੪ : ੧	- ੫੦੭
ਭਗਤ ਜਨਾ ਕੀ ਊਤਮ ਬਾਣੀ ਜੁਗਿ ਜੁਗਿ ਰਹੀ ਸਮਾਈ ॥	ਰਾਮ ੩, ਅਸ ੨, ੨੦ : ੧	- ੯੦੯
ਭਗਤ ਜਨਾ ਕੀ ਹਰਿ ਜੀਉ ਰਾਖੈ ਜੁਗਿ ਜੁਗਿ ਰਖਦਾ ਆਇਆ ਰਾਮ ॥	ਸੂਹੀ ੩, ਛੰਤ ੨, ੧ : ੧	- ੭੬੮
ਭਗਤ ਜਨਾਂ ਕੀ ਖਿਨੁ ਖਿਨੁ ਲੋਚਾ ਨਾਮੁ ਜਪਤ ਸੁਖੁ ਪਾਵੈਗੋ ॥	ਕਾਨ ੪, ਅਸ ੧, ੧ : ੧	- ੧੩੦੮
ਭਗਤ ਜਨਾ ਕੀ ਪਤਿ ਰਾਖੈ ਸੋਈ ॥	ਭੈਰ ੩, ਅਸ ੧, ੫ : ੩	- ੧੧੫੪
ਭਗਤ ਜਨਾ ਕੀ ਪੈਜ ਹਰਿ ਰਾਖੈ ਜਨ ਨਾਨਕ ਆਪਿ ਹਰਿ ਕ੍ਰਿਪਾ ਕਰੇ ॥	ਕਲਿ ੪, ੭, ੨ : ੨	- ੧੩੨੧
ਭਗਤ ਜਨਾ ਕੀ ਬਰਤਨਿ ਨਾਮੁ ॥	ਗਉ ੫, ਸੁਖ ੨, ੫ : ੧	- ੨੬੪
ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭਿ ਆਪਿ ॥	ਬਿਲਾ ੫, ੮੦, ੧ : ੧	- ੮੨੦
ਭਗਤ ਜਨਾ ਕੇ ਸਾਸ ਨਿਹਾਰੈ ॥	ਭੈਰ ੫, ੪੬, ੩ : ੨	- ੧੧੪੯
ਭਗਤ ਜਨਾ ਕੇ ਹਰਿ ਰਖਵਾਰੇ ਜਨ ਹਰਿ ਰਸੁ ਮੀਠ ਲਗਾਵੈਗੋ ॥	ਕਾਨ ੪, ਅਸ ੨, ੪ : ੧	- ੧੩੦੯
ਭਗਤ ਜਨਾ ਕੇ ਪ੍ਰਾਨ ਅਧਾਰ ॥	ਗਉ ੫, ਸੁਖ ੨੦, ੭ : ੬	- ੨੯੦
ਭਗਤ ਜਨਾ ਕੈ ਸੰਗਿ ਸੁਆਮੀ ॥	ਸੂਹੀ ੫, ੧੭, ੧* : ੨	- ੭੪੦
ਭਗਤ ਜਨਾ ਕੈ ਸੰਗਿ ਪਾਪ ਗਵਾਵਣਾ ॥	ਸੋਰ ੪, ਵਾਰ, ੨੫ : ੪	- ੬੫੨
ਭਗਤ ਜਨਾ ਕੈ ਮਨਿ ਤਨਿ ਰੰਗੁ ॥	ਗਉ ੫, ਸੁਖ ੨੦, ੬ : ੫	- ੨੯੦
ਭਗਤ ਜਨਾ ਕੈ ਮਨਿ ਬਿਸ੍ਰਾਮ ॥	ਗਉ ੫, ਸੁਖ ੧, ੧* : ੨	- ੨੬੨
ਭਗਤ ਜਨਾਂ ਲੇ ਉਧਰਿਆ ਪਾਰਿ ॥	ਭੈਰ ਨਾਮ, ੧੦, ੨੭ : ੨	- ੧੧੬੬
ਭਗਤ ਜੀਵਹਿ ਗੁਣ ਗਾਇ ਅਪਾਰਾ ॥	ਮਾਝ ੫, ੩੨, ੧ : ੨	- ੧੦੩
ਭਗਤ ਟੇਕ ਤੁਹਾਰੇ ॥	ਮਲਾ ੫, ੨੬, ੨ : ੫	- ੧੨੭੨
ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ ॥	ਸੂਹੀ ੫, ੪੮, ੨ : ੨	- ੭੪੭
ਭਗਤ ਤੇਰੇ ਦਇਆਲ ਓਨ੍ਹਾ ਮਿਹਰ ਪਾਇ ॥	ਗੂਜ ੫, ਵਾਰ, ੧੪ : ੪	- ੫੨੨
ਭਗਤ ਤੇਰੈ ਮਨਿ ਭਾਵਦੇ ਦਰਿ ਸੋਹਨਿ ਕੀਰਤਿ ਗਾਵਦੇ ॥	ਆਸਾ ੧, ਵਾਰ, ੯ : ੧	- ੪੬੮
ਭਗਤ ਦਇਆ ਤੇ ਬੁਧਿ ਪਰਗਾਸੈ ਦੁਰਮਤਿ ਦੂਖ ਤਜਾਵਨਾ ॥	ਮਾਰੂ ੫, ਅਸ ੫, ੩ : ੧	- ੧੦੧੮
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥	ਸਲੋ ਕਬ, ੨੩੨ : ੨	- ੧੩੭੭
ਭਗਤਨ ਕੀ ਟਹਲ ਕਮਾਵਤ ਗਾਵਤ ਦੁਖ ਕਾਟੇ ਤਾ ਕੇ ਜਨਮ ਮਰਨ ॥	ਸਾਰ ੫, ੧੩, ੩ : ੧	- ੧੨੦੬
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥	ਗਉ ੫, ੧੩੧*, ੩ : ੨	- ੨੦੭
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥	ਗਉ ੪, ਵਾਰ, ੧੨ : ੨	- ੩੦੬
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥	ਗਉ ੪, ਵਾਰ, ੫, ੩੧ : ੨	- ੩੧੬
ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥	ਮਾਝ ੩, ਅਸ ੨੨, ੫ : ੧	- ੧੨੨
ਭਗਤ ਰਤੇ ਤੇਰੇ ਨਾਮ ਸਿਉ ਸੁਖੁ ਭੁੰਚਹਿ ਸਭ ਠਾਇ ॥	ਆਸਾ ੫, ਅਸ ੨, ੩ : ੨	- ੪੩੧

ਭਗਤ ਰਤੇ ਰੰਗਿ ਏਕ ਕੈ ਪੂਰਾ ਵੇਸਾਹੁ ॥	ਬਿਹਾ ੪, ਵਾਰ, ੨੦ : ੨	-	੫੫੬
ਭਗਤ ਵਸਹਿ ਕੀਰਤਨ ਆਧਾਰੇ ॥	ਗਉ ੫, ਅਸ ੪, ੭ : ੪	-	੨੩੭
ਭਗਤ ਵਛਲੁ ਤੇਰਾ ਬਿਰਦੁ ਰਖਾਇਆ ਜੀਉ ॥	ਗਉ ੫, ੧੬੬*, ੧ : ੩	-	੨੧੬
ਭਗਤਾ ਏਹੁ ਅਧਾਰੁ ਗੁਣ ਗੋਵਿੰਦ ਗਾਇ ॥	ਗੂਜ ੫, ਵਾਰ, ੧੪ : ੬	-	੫੨੨
ਭਗਤਾਂ ਸਰਨਿ ਪਰੁ ਹਾਂ ॥	ਆਸਾ ੫, ੧੬੧, ੧ : ੫	-	੪੧੦
ਭਗਤਾ ਕਉ ਨਾਮ ਅਧਾਰੁ ਹੈ ਨਾਮੇ ਸੁਖੁ ਹੋਈ ॥	ਸਾਰ ੪, ਵਾਰ, ੫ : ੪	-	੧੨੩੯
ਭਗਤਾ ਕਾ ਅੰਗੀਕਾਰੁ ਕਰਦਾ ਆਇਆ ॥	ਭੈਰ ੩, ਅਸ ੧, ੧੩ : ੩	-	੧੧੫੫
ਭਗਤਾ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ॥	ਮਾਰੂ ੫, ੨੦, ੨ : ੧	-	੧੦੦੫
ਭਗਤਾ ਕਾ ਸਹਾਈ ਜੁਗਿ ਜੁਗਿ ਜਾਨਿਆ ॥	ਆਸਾ ੫, ੧੦੯, ੩ : ੨	-	੩੯੮
ਭਗਤਾ ਕਾ ਹਰਿ ਅੰਗੀਕਾਰੁ ਕਰੇ ਕਾਰਜੁ ਸੁਹਾਵਾ ਹੋਇ ॥	ਬਿਹਾ ੪, ਵਾਰ ੨ ਸ, ੩, ੧ : ੪	-	੫੪੮
ਭਗਤਾ ਕਾ ਕਾਰਜੁ ਹਰਿ ਅਨੰਦੁ ਹੈ ਅਨਦਿਨੁ ਹਰਿ ਗੁਣ ਗਾਈ ॥	ਸੋਰ ੩, ੩, ੧ : ੨	-	੬੦੦
ਭਗਤਾ ਕਾ ਗੁਣਕਾਰੀ ਕਰਤਾ ਬਖਸਿ ਲਏ ਵਡਿਆਈ ਹੇ ॥	ਮਾਰੂ ੧, ਸੋਲਾ ੫, ੨ : ੩	-	੧੦੨੪
ਭਗਤਾਂ ਕਾ ਭੋਜਨੁ ਹਰਿ ਨਾਮ ਨਿਰੰਜਨੁ ਪੈਨ੍ਣੁ ਭਗਤਿ ਬਡਾਈ ॥	ਸਾਰ ੩, ਅਸ ੧, ੨ : ੧	-	੧੨੩੩
ਭਗਤਾ ਕਾ ਬੋਲਿਆ ਪਰਵਾਣੁ ਹੈ ਦਰਗਹ ਪਵੈ ਥਾਇ ॥	ਗੂਜ ੫, ਵਾਰ, ੧੪ : ੧	-	੫੨੧
ਭਗਤਾ ਕਾ ਬੋਲੁ ਆਗੈ ਆਇਆ ॥	ਭੈਰ ੩, ਅਸ ੧, ੧੦ : ੪	-	੧੧੫੪
ਭਗਤਾ ਕੀ ਸਾਰ ਕਰਹਿ ਆਪਿ ਰਾਖਹਿ ਜੋ ਤੇਰੈ ਮਨਿ ਭਾਣੇ ॥	ਸੋਰ ੩, ੫, ੧ : ੨	-	੬੦੧
ਭਗਤਾ ਕੀ ਚਾਲ ਸਚੀ ਅਤਿ ਨਿਰਮਲ ਨਾਮੁ ਸਚਾ ਮਨਿ ਭਾਇਆ ॥	ਸੂਹੀ ੩, ਛੰਤ ੨, ੧ : ੫	-	੭੬੮
ਭਗਤਾ ਕੀ ਚਾਲ ਨਿਰਾਲੀ ॥	ਰਾਮ ੩, ਅਨੰ, ੧੪ : ੧	-	੯੧੮
ਭਗਤਾ ਕੀ ਜਤਿ ਪਤਿ ਏਕੋ ਨਾਮੁ ਹੈ ਆਪੇ ਲਏ ਸਵਾਰਿ ॥	ਆਸਾ ੩, ਅਸ ੩੬, ੮ : ੧	-	੪੨੯
ਭਗਤਾ ਕੀ ਟੇਕ ਤੂੰ ਸੰਤਾ ਕੀ ਓਟ ਤੂੰ ਸਚਾ ਸਿਰਜਨਹਾਰਾ ॥	ਸੂਹੀ ੫, ੪੭, ੧* : ੧	-	੭੪੬
ਭਗਤਾ ਕੀ ਪੈਜ ਰਖਹਿ ਤੂ ਆਪੇ ਏਹ ਤੇਰੀ ਵਡਿਆਈ ॥	ਭੈਰ ੩, ਅਸ ੨, ੩ : ੧	-	੧੧੫੫
ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥	ਸੋਰ ੩, ਅਸ ੧, ੧* : ੨	-	੬੩੭
ਭਗਤਾ ਕੈ ਘਰਿ ਕਾਰਜੁ ਸਾਚਾ ਹਰਿ ਗੁਣ ਸਦਾ ਵਖਾਣੇ ਰਾਮ ॥	ਸੂਹੀ ੩, ਛੰਤ ੨, ੪ : ੧	-	੭੬੯
ਭਗਤਾ ਤੇਰੀ ਟੇਕ ਰਤੇ ਸਚਿ ਨਾਇ ॥	ਗੂਜ ੫, ਵਾਰ, ੧੪ : ੨	-	੫੨੧
ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥	ਮਾਝ ੧, ਵਾਰ, ੧੬ : ੧	-	੧੪੫
ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥	ਸੋਰ ੩, ਅਸ ੧, ੧ : ੧	-	੬੩੭
ਭਗਤਾ ਨਾਮੁ ਆਧਾਰੁ ਹੈ ਮੇਰੇ ਗੋਵਿੰਦਾ ਹਰਿ ਕਥਾ ਮੰਗਹਿ ਹਰਿ ਚੰਗੀ ਜੀਉ ॥	ਗਉ ੪, ੬੮, ੨ : ੪	-	੧੭੪
ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥	ਸੋਰ ੩, ਅਸ ੧, ੨ : ੧	-	੬੩੭
ਭਗਤਾ ਬਣਿ ਆਈ ਪ੍ਰਭ ਅਪਨੇ ਸਿਉ ਜਲਿ ਥਲਿ ਮਹੀਅਲਿ ਸੋਈ ॥	ਸੂਹੀ ੫, ੫੧, ੧* : ੨	-	੭੪੮
ਭਗਤਾ ਮਨਿ ਆਨੰਦੁ ਹੈ ਸਚੈ ਸਬਦਿ ਰੰਗਿ ਰਾਤੇ ॥	ਸਿਰੀ ੩, ਅਸ ੨੪, ੫ : ੧	-	੬੯
ਭਗਤਾ ਮਨਿ ਆਨੰਦੁ ਗੋਬਿੰਦ ॥	ਭੈਰ ੫, ੫੧, ੧ : ੧	-	੧੧੫੦
ਭਗਤਾ ਮਨਿ ਆਨੰਦੁ ਭਇਆ ਹਰਿ ਨਾਮਿ ਰਹੇ ਲਿਵ ਲਾਇ ਰਾਮ ॥	ਸੂਹੀ ੩, ਛੰਤ ੫, ੨ : ੧	-	੭੭੦
ਭਗਤਾ ਮਨਿ ਆਨੰਦੁ ਵਜੀ ਵਧਾਈ ॥	ਭੈਰ ੩, ਅਸ ੧, ੯ : ੩	-	੧੧੫੪
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥	ਮਾਰੂ ੪, ਸੋਲਾ ੧, ੧੩ : ੧	-	੧੦੭੦
ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥	ਸੋਰ ੩, ਅਸ ੧, ੪ : ੧	-	੬੩੭
ਭਗਤਿ ਸਰੋਵਰੁ ਉਛਲੈ ਸੁਭਰ ਭਰੇ ਵਹੰਨਿ ॥	ਕਾਨ ੪, ਵਾਰ ੮ ਸ, ੪, ੧ : ੧	-	੧੩੧੬
ਭਗਤਿ ਸਿਰਪਾਉ ਦੀਓ ਜਨ ਅਪੁਨੇ ਪ੍ਰਤਾਪੁ ਨਾਨਕ ਪ੍ਰਭ ਜਾਤਾ ॥	ਸੋਰ ੫, ੯੪, ੨ : ੨	-	੬੩੧
ਭਗਤਿ ਹਮਾਰੀ ਸਭਨੀ ਲੋਈ ॥	ਭੈਰ ੫, ੨੨, ੩ : ੪	-	੧੧੪੧
ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥	ਸੂਹੀ ੧, ੧, ੪ : ੨	-	੭੨੮
ਭਗਤਿ ਹੀਣੁ ਨਾਨਕੁ ਜੇ ਹੋਇਗਾ ਤਾ ਖਸਮੈ ਨਾਉ ਨ ਜਾਈ ॥	ਬਿਲਾ ੧, ੧, ੪ : ੨	-	੭੯੫
ਭਗਤਿਹੀਣੁ ਨਾਨਕੁ ਦਰਿ ਦੇਖਹੁ ਇਕੁ ਨਾਮੁ ਮਿਲੈ ਉਰਿ ਧਾਰਾ ॥	ਮਲਾ ੧, ੩, ੪ : ੪	-	੧੨੫੫
ਭਗਤਿ ਹੇਤ ਗਾਵੈ ਰਵਿਦਾਸਾ ॥	ਸੋਰ ਰਵਿ, ੫, ੫ : ੨	-	੬੫੯
ਭਗਤਿ ਹੇਤਿ ਅਵਤਾਰੁ ਲੀਓ ਹੈ ਭਾਗੁ ਬਡੋ ਬਪੁਰਾ ਕੋ ਰੇ ॥	ਗਉ ਕਬ, ਅਸ ੨੦, ੧ : ੨	-	੩੩੮
ਭਗਤਿ ਹੇਤਿ ਗੁਰ ਸਬਦਿ ਤਰੰਗਾ ॥	ਮਾਰੂ ੧, ਸੋਲਾ ੨੧, ੭ : ੧	-	੧੦੪੨
ਭਗਤਿ ਹੇਤਿ ਨਰਸਿੰਘ ਭੇਵ ॥	ਬਸੰ ਕਬ, ੪, ੫ : ੨	-	੧੧੯੪
ਭਗਤਿ ਹੇਤੁ ਗੁਰ ਚਰਣ ਨਿਵਾਸਾ ॥	ਆਸਾ ੧, ਅਸ ੮, ੯ : ੩	-	੪੧੫

ਭਗਤਿ ਕਰਉ ਹਰਿ ਕੇ ਗੁਨ ਗਾਵਉ ॥	ਆਸਾ ਨਾਮ, ੩, ੩ : ੧	-	੪੮੫
ਭਗਤਿ ਕਰਉ ਜਨੁ ਸਰਨਿ ਤੁਮ੍ਾਰੀ ॥	ਭੈਰ ਕਬ, ੧, ੧ : ੨	-	੧੧੫੭
ਭਗਤਿ ਕਰਉ ਪਗ ਲਾਗਉ ਤੋਰ ॥	ਬਸੰ ੧, ਅਸ ੧, ੩ : ੨	-	੧੧੮੭
ਭਗਤਿ ਕਰਉ ਪ੍ਰਭ ਕੀ ਨਿਤ ਨੀਤਿ ॥	ਗਉ ੫, ਸੁਖ ੨੦, ੧ : ੮	-	੨੮੯
ਭਗਤਿ ਕਰਹਿ ਹਰਿ ਕੇ ਗੁਣ ਗਾਇ ॥	ਗਉ ੫, ਸੁਖ ੨੨, ੩ : ੮	-	੨੯੨
ਭਗਤਿ ਕਰਹਿ ਜਨ ਦੇਖਿ ਹਜੂਰਿ ॥	ਬਸੰ ੩, ੮, ੧ : ੧	-	੧੧੭੪
ਭਗਤਿ ਕਰਹਿ ਮਰਜੀਵੜੇ ਗੁਰਮੁਖਿ ਭਗਤਿ ਸਦਾ ਹੋਇ ॥	ਵਡ ੪, ਵਾਰ ੮ ਸ, ੩, ੧ : ੧	-	੫੮੯
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥	ਗਉ ੩, ੨੪, ੩ : ੧	-	੧੫੯
ਭਗਤਿ ਕਰਹੁ ਤੁਮ ਸਹੈ ਕੇਰੀ ਜੋ ਸਹ ਪਿਆਰੇ ਭਾਵਏ ॥	ਆਸਾ ੩, ਛੰਤ ੭, ੧ : ੩	-	੪੪੦
ਭਗਤਿ ਕਰਤ ਨਾਮਾ ਪਕਰਿ ਉਠਾਇਆ ॥	ਭੈਰ ਨਾਮ, ੬, ੧ : ੨	-	੧੧੬੪
ਭਗਤਿ ਕਰਤ ਮੇਰੇ ਤਾਲ ਛਿਨਾਏ ਕਿਹ ਪਹਿ ਕਰਉ ਪੁਕਾਰਾ ॥	ਭੈਰ ਨਾਮ, ੧, ੪ : ੧	-	੧੧੬੭
ਭਗਤਿ ਕਰਿ ਚਿਤੁ ਲਾਇ ਹਰਿ ਸਿਉ ਛੋਡਿ ਮਨਹੁ ਅੰਦੇਸਿ੍ਆ ॥	ਆਸਾ ੧, ਛੰਤ ੫, ੩ : ੫	-	੪੩੯
ਭਗਤਿ ਕਰੀ ਹਰਿ ਕੇ ਗੁਣ ਗਾਵਾ ਨਾਨਕ ਦਾਸੁ ਤੁਮਾਰਾ ॥	ਰਾਮ ੫, ੧, ੪ : ੨	-	੮੮੩
ਭਗਤਿ ਕਰੀ ਕਰਾਇਹਿ ਮੋਰ ॥	ਪ੍ਰਭਾ ੧, ੧੪, ੪ : ੨	-	੧੩੩੧
ਭਗਤਿ ਕਰੀ ਰਾਚਉ ਹਰਿ ਨਾਇ ॥	ਗਉ ੧, ਅਸ ੧, ੬ : ੨	-	੨੨੧
ਭਗਤਿ ਕਰੇ ਸਦ ਵੇਖੈ ਹਜੂਰਿ ॥	ਬਸੰ ੩, ੪, ੩ : ੧	-	੧੧੭੩
ਭਗਤਿ ਕਰੇ ਸੋ ਜਨੁ ਨਿਰਮਲੁ ਹੋਇ ॥	ਬਸੰ ੩, ੫, ੨ : ੧	-	੧੧੭੩
ਭਗਤਿ ਕਰੇ ਜਨੁ ਵਡਿਆਈ ਪਾਏ ॥	ਧਨਾ ੩, ੪, ੨ : ੩	-	੬੬੪
ਭਗਤਿ ਕਰੇ ਵਿਚਹੁ ਆਪੁ ਖੋਇ ॥	ਬਸੰ ੩, ੫, ੧ : ੩	-	੧੧੭੩
ਭਗਤਿ ਕੈ ਪ੍ਰੇਮਿ ਇਨ ਹੀ ਹੈ ਜਾਨਾਂ ॥	ਗਉ ਕਬ, ਅਸ ੩੬, ੫ : ੨	-	੩੩੦
ਭਗਤਿ ਖਜਾਨਾ ਆਪੇ ਦੀਆ ਕਾਲੁ ਕੰਟਕੁ ਮਾਰਿ ਸਮਾਂਣੇ ਰਾਮ ॥	ਸੂਹੀ ੩, ਛੰਤ ੨, ੪ : ੨	-	੭੬੯
ਭਗਤਿ ਖਜਾਨਾ ਗੁਰਮੁਖਿ ਜਾਤਾ ਸਤਿਗੁਰਿ ਬੂਝਿ ਬੁਝਾਈ ॥	ਰਾਮ ੩, ਅਸ ੨, ੧ : ੧	-	੯੦੯
ਭਗਤਿ ਖਜਾਨਾ ਬਖਸਿਓਨੁ ਹਰਿ ਨਾਮੁ ਨਿਧਾਨੁ ॥	ਸੂਹੀ ੩, ਵਾਰ, ੪ : ੫	-	੭੮੬
ਭਗਤਿ ਖਜਾਨਾ ਬਖਸਿਓਨੁ ਗੁਰਮੁਖਾ ਸੁਖੁ ਹੋਇ ॥	ਮਾਰੂ ੩, ੩, ੪ : ੨	-	੯੯੪
ਭਗਤਿ ਖਜਾਨਾ ਭਗਤਨ ਕਉ ਦੀਆ ਨਾਉ ਹਰਿ ਧਨੁ ਸਚੁ ਸੋਇ ॥	ਸੋਰ ੩, ੨, ੧ : ੧	-	੬੦੦
ਭਗਤਿ ਜੁਗਤਿ ਮਤਿ ਸਤਿ ਕਰੀ ਭ੍ਰਮ ਬੰਧਨ ਕਾਟਿ ਬਿਕਾਰ ॥	ਗਉ ਰਵਿ, ੧, ੭ : ੧	-	੩੪੬
ਭਗਤਿ ਜੋਗ ਕੌ ਜੈਤਵਾਰੁ ਹਰਿ ਜਨਕੁ ਉਪਾਇਉ ॥	ਸਵ ੫, ਕਲ੍, ੧ : ੯	-	੧੪੦੭
ਭਗਤਿ ਠਗਉਰੀ ਪਾਇ ਮੋਹਹ ਅਨਤ ਕਤਹੂ ਨ ਧਾਵਹ ॥	ਬਿਲਾ ੫, ਛੰਤ ੨, ੨ : ੫	-	੮੪੬
ਭਗਤਿ ਤੇਰੀ ਹੈਰਾਨੁ ਦਰਦੁ ਗਵਾਵਹੀ ॥	ਆਸਾ ੧, ਅਸ ੨੧, ੩ : ੨	-	੪੨੨
ਭਗਤਿ ਦਾਨੁ ਦੀਜੈ ਜਾਚਹਿ ਸੰਤ ਜਨ ॥	ਮਲਾ ਨਾਮ, ੧, ੧*: ੨	-	੧੨੯੨
ਭਗਤਿ ਦਾਨੁ ਭਗਤਾ ਕਉ ਦੀਨਾ ਹਰਿ ਨਾਨਕੁ ਜਾਚੈ ਮਾਈ ॥	ਰਾਮ ੫, ਅਸ ੬, ੨੧ : ੧	-	੯੧੬
ਭਗਤਿ ਦਾਨੁ ਮੰਗੈ ਜਨੁ ਤੇਰਾ ਨਾਨਕ ਬਲਿ ਬਲਿ ਜਾਵਣਾ ॥	ਮਾਰੂ ੫, ਸੋਲਾ ੧੪, ੧੫ : ੩	-	੧੦੮੬
ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ॥	ਸਲੋ ਕਬ, ੪੫ : ੨	-	੧੩੬੬
ਭਗਤਿ ਨਵੈ ਪਰਕਾਰਾ ॥	ਸਿਰੀ ੫, ਅਸ ੨੭, ੪ : ੧	-	੭੧
ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥	ਸੋਰ ਕਬ, ੩, ੩ : ੧	-	੬੫੪
ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥	ਆਸਾ ੩, ਅਸ ੩੬, ੯ : ੧	-	੪੩੦
ਭਗਤਿ ਪਰਾਪਤਿ ਗੁਰ ਗੋਪਾਲਾ ॥	ਮਾਰੂ ੧, ਸੋਲਾ ੨੧, ੧੧ : ੨	-	੧੦੪੨
ਭਗਤਿ ਪ੍ਰੇਮ ਆਰਾਧਿਤੰ ਸਚੁ ਪਿਆਸ ਪਰਮ ਹਿਤੰ ॥	ਗੂਜ ੧, ਅਸ ੫, ੧ : ੧	-	੫੦੫
ਭਗਤਿ ਪ੍ਰੇਮ ਪਰਮ ਪਦੁ ਪਾਇਆ ਸਾਧਸੰਗਿ ਦੁਖ ਨਾਠੇ ॥	ਆਸਾ ੫, ੪੫, ੩ : ੧	-	੩੮੨
ਭਗਤਿ ਬੰਦਗੀ ਦੇਹਿ ਸਿਰਜਣਹਾਰ ॥	ਰਾਮ ੫, ੪੫, ੫ : ੨	-	੮੯੭
ਭਗਤਿ ਬਿਹੂਨਾ ਖੰਡ ਖੰਡ ॥	ਬਸੰ ੫, ਅਸ ੨, ੧ : ੩	-	੧੧੯੨
ਭਗਤਿ ਬਿਹੂਨਾ ਜਗੁ ਬਉਰਾਨਾ ॥	ਰਾਮ ੧, ਓਅੰ, ੧੪ : ੬	-	੯੩੧
ਭਗਤਿ ਬਿਨਾ ਸਹਸਾ ਨਹ ਚੂਕੈ ਗੁਰੁ ਇਹੁ ਭੇਦੁ ਬਤਾਵੈ ॥	ਬਿਲਾ ੯, ੨, ੧*: ੨	-	੮੩੦
ਭਗਤਿ ਬਿਨਾ ਬਹੁ ਡੂਬੇ ਸਿਆਨੇ ॥	ਗਉ ੫, ਸੁਖ ੧੯, ੬ : ੨	-	੨੮੮
ਭਗਤਿ ਬਿਨੁ ਬਿਰਥੇ ਜਨਮੁ ਗਇਓ ॥	ਗਉ ਕਬ, ਅਸ ੫੯, ੧*: ੧	-	੩੩੬
ਭਗਤਿ ਭਗਤਨ ਹੂੰ ਬਨਿ ਆਈ ॥	ਕਾਨ ੫, ੫, ੧*: ੧	-	੧੨੯੯

ਭਗਤਿ ਭਗਤਿ ਕਰਤੇ ਹਰਿ ਪਾਇਆ ਜਾ ਹਰਿ ਹਰਿ ਹਰਿ ਹਰਿ ਨਾਮਿ ਸਮਈਆ ॥	ਬਿਲਾ ੪, ਅਸ ੬, ੭ : ੨	੮੩੭
ਭਗਤਿ ਭੰਡਾਰ ਗੁਰਬਾਣੀ ਲਾਲ ॥	ਆਸਾ ੫, ੨੩, ੨ : ੧	੩੭੬
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥	ਸੋਰ ੫, ੧੪, ੪ : ੨	੬੧੨
ਭਗਤਿ ਭੰਡਾਰ ਦੀਏ ਹਰਿ ਅਪੁਨੇ ਗੁਣ ਗਾਹਕੁ ਵਣਜਿ ਲੈ ਜਾਇ ॥	ਆਸਾ ੪, ੬੩, ੪ : ੨	੩੬੮
ਭਗਤਿ ਭਾਉ ਗੁਰ ਕੀ ਮਤਿ ਪੂਰੀ ਅਨਹਦਿ ਸਬਦਿ ਲਖਾਈ ਹੇ ॥	ਮਾਰੂ ੧, ਸੋਲਾ ੫, ੧੨ : ੩	੧੦੨੫
ਭਗਤਿ ਭਾਇ ਆਤਮ ਪਰਗਾਸ ॥	ਗਉ ੫, ਸੁਖ ੧੯, ੩ : ੮	੨੮੮
ਭਗਤਿ ਭਾਇ ਸਦਾ ਨਿਸਤਾਰ ॥	ਭੈਰ ੫, ੪੩, ੨ : ੪	੧੧੪੮
ਭਗਤਿ ਭਾਇ ਹਰਿ ਕੀਰਤਨੁ ਕਰੀਐ ॥	ਗੋਂਡ ੫, ੧੨, ੪ : ੩	੮੬੫
ਭਗਤਿ ਭਾਇ ਤਰੀਐ ਸੰਸਾਰੁ ॥	ਗਉ ੫, ਸੁਖ ੨੦, ੫ : ੫	੨੯੦
ਭਗਤਿ ਭਾਇ ਧਿਆਇ ਸੁਆਮੀ ਸਦਾ ਹਰਿ ਗੁਣ ਗਾਵਹੇ ॥	ਆਸਾ ੫, ਛੰਤ ੧੦, ੩ : ੪	੪੫੯
ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥	ਭੈਰ ੫, ੪੪, ੨ : ੪	੧੧੪੮
ਭਗਤਿ ਭਾਇ ਭਰਪੂਰੁ ਰਿਦੈ ਉਚਰੈ ਕਰਤਾਰੈ ॥	ਸਵ ੩, ਕੀਰ, ੧੭	੧੩੯੫
ਭਗਤਿ ਭਾਇ ਲਾਵੈ ਮਨ ਹੀਤ ॥	ਗਉ ੫, ਸੁਖ ੨੦, ੭ : ੮	੨੯੦
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥	ਮਲਾ ਰਵਿ, ੧, ੨ : ੨	੧੨੯੩
ਭਗਤਿ ਭਾਵ ਇਹੁ ਮਾਰਗੁ ਬਿਖੜਾ ਗੁਰ ਦੁਆਰੈ ਕੋ ਪਾਵਏ ॥	ਆਸਾ ੩, ਛੰਤ ੭, ੧ : ੫	੪੪੦
ਭਗਤਿ ਭਾਵਨੀ ਪਾਰਬ੍ਰਹਮ ਕੀ ਅਬਿਨਾਸੀ ਗੁਣ ਗਾਉ ॥	ਸਾਰ ੫, ੮੬, ੧ : ੨	੧੨੨੧
ਭਗਤਿ ਭੀ ਓਨਾ ਨੋ ਬਖਸੀਅਨੁ ਅੰਤਰਿ ਭੰਡਾਰਾ ॥	ਆਸਾ ੩, ਅਸ ੨੭, ੬ : ੨	੪੨੫
ਭਗਤਿ ਰਤਾ ਜਨੁ ਸਹਜਿ ਸੁਭਾਇ ॥	ਆਸਾ ੩, ੪੮, ੧ : ੧	੩੬੩
ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ ॥	ਆਸਾ ੩, ਅਸ ੩੦, ੭ : ੧	੪੨੬
ਭਗਤਿ ਰਤੇ ਤਿਨ੍ ਸਚੀ ਸੋਇ ॥	ਆਸਾ ੩, ੫੧, ੫ : ੩	੩੬੫
ਭਗਤਿ ਵਛਲ ਅਨਾਥ ਨਾਥੇ ਸਰਣਿ ਨਾਨਕ ਪੁਰਖ ਅਚੁਤਹ ॥	ਸਸ ੫, ੫੨ : ੪	੧੩੫੮
ਭਗਤਿ ਵਛਲ ਸਦਾ ਕਿਰਪਾਲ ॥	ਗਉ ੫, ਸੁਖ ੨੦, ੭ : ੨	੨੯੦
ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥	ਗਉ ੫, ਛੰਤ ੩, ੨ : ੩	੨੪੯
ਭਗਤਿ ਵਛਲ ਭੈ ਕਾਟਣਹਾਰੇ ॥	ਧਨਾ ੧, ਅਸ ੧, ੫ : ੩	੬੮੫
ਭਗਤਿ ਵਛਲ ਭੈ ਕਾਟਨਹਾਰੇ ॥	ਬਿਲਾ ੫, ੧੪, ੨ : ੧	੮੦੫
ਭਗਤਿ ਵਛਲ ਭੈ ਕਾਟਨਹਾਰੇ ਨਾਨਕ ਕੇ ਮਾਈ ਬਾਪ ॥	ਸਾਰ ੫, ੧੦੦, ੨ : ੨	੧੨੨੩
ਭਗਤਿ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ॥	ਬਿਲਾ ੫, ੧੦੬, ੨ : ੨	੮੨੫
ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥	ਬਿਲਾ ੪, ਅਸ ੫, ੪ : ੨	੮੩੬
ਭਗਤਿ ਵਛਲੁ ਅਨਾਥਹ ਨਾਥੇ ॥	ਮਾਰੂ ੫, ਸੋਲਾ ੧੧, ੫ : ੧	੧੦੮੨
ਭਗਤਿ ਵਛਲੁ ਸੁਨਿ ਅੰਚਲੋ ਗਹਿਆ ਘਟਿ ਘਟਿ ਪੂਰ ਸਮਾਨਿਆ ॥	ਕੇਦਾ ੫, ਛੰਤ ੧, ੪ : ੪	੧੧੨੨
ਭਗਤਿ ਵਛਲੁ ਹਰਿ ਨਾਮੁ ਹੈ ਗੁਰਮੁਖਿ ਹਰਿ ਲੀਨਾ ਰਾਮ ॥	ਬਿਲਾ ੪, ਛੰਤ ੧, ੪ : ੨	੮੪੫
ਭਗਤਿ ਵਛਲੁ ਹਰਿ ਨਾਮੁ ਕ੍ਰਿਤਾਰਥੁ ਗੁਰਮੁਖਿ ਕ੍ਰਿਪਾ ਕਰੇ ॥	ਮਾਰੂ ੪, ੧, ੧ : ੩	੯੯੫
ਭਗਤਿ ਵਛਲੁ ਹਰਿ ਬਿਰਦੁ ਆਪਿ ਬਨਾਇਆ ॥	ਆਸਾ ੫, ਛੰਤ ੬, ੪ : ੧	੪੫੬
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥	ਆਸਾ ੪, ਛੰਤ ੧੫, ੪ : ੩	੪੪੯
ਭਗਤਿ ਵਛਲੁ ਹਰਿ ਮਨਿ ਵਸਿਆ ਸਹਜਿ ਮਿਲਿਆ ਪ੍ਰਭੁ ਸੋਇ ॥	ਸਿਰੀ ੩, ਅਸ ੨੧, ੮ : ੨	੬੭
ਭਗਤਿ ਵਛਲੁ ਹਰਿ ਵਸੈ ਮਨਿ ਆਇ ॥	ਬਸੰ ੩, ੫, ੧ : ੧	੧੧੭੩
ਭਗਤਿ ਵਛਲੁ ਜਗਜੀਵਨੁ ਦਾਤਾ ਮਤਿ ਗੁਰਮਤਿ ਹਰਿ ਨਿਸਤਾਰੇ ॥	ਆਸਾ ੧, ੧੬, ੩ : ੨	੩੫੩
ਭਗਤਿ ਵਛਲੁ ਤੇਰਾ ਬਿਰਦੁ ਹਰਿ ਪਤਿਤ ਉਧਾਰਿਆ ॥	ਜੈਤ ੫, ਵਾਰ, ੧੬ : ੩	੭੦੯
ਭਗਤਿ ਵਛਲੁ ਤੇਰਾ ਬਿਰਦੁ ਹੈ ਜੁਗਿ ਜੁਗਿ ਵਰਤੰਦਾ ॥	ਗਉ ੫, ਵਾਰ, ੫ : ੪	੩੧੯
ਭਗਤਿ ਵਛਲੁ ਭਗਤਾ ਹਰਿ ਸੰਗਿ ॥	ਆਸਾ ੧, ਅਸ ੯, ੮ : ੩	੪੧੬
ਭਗਤਿ ਵਛਲੁ ਭਗਤਿ ਕਰਾਏ ਸੋਇ ॥	ਗਉ ੩, ੨੪, ੪ : ੧	੧੫੯
ਭਗਤਿ ਵਿਹੂਣਾ ਸਭੁ ਜਗੁ ਭਰਮਿਆ ਅੰਤਿ ਗਇਆ ਪਛੁਤਾਨਿਆ ॥	ਸੂਹੀ ੩, ਛੰਤ ੨, ੩ : ੪	੭੬੮
ਭਗਤੀ ਸਾਰ ਨ ਜਾਣਨੀ ਮਨਮੁਖ ਅਹੰਕਾਰੀ ॥	ਆਸਾ ੩, ਅਸ ੩੬, ੫ : ੧	੪੨੯
ਭਗਤੀ ਸੀਧੇ ਦਰਿ ਸੋਭਾ ਪਾਈ ॥	ਗਉ ੩, ਅਸ ੫, ੮ : ੨	੨੩੧
ਭਗਤੀ ਤੋਖਿਤ ਦੀਨ ਕ੍ਰਿਪਾਲਾ ਗੁਣੇ ਨ ਕਿਤ ਹੀ ਹੈ ਭਿਗਾ ॥	ਮਾਰੂ ੫, ਸੋਲਾ ੧੧, ੧੩ : ੩	੧੦੮੩

ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥	ਆਸਾ ੧, ਵਾਰ ੧੯ ਸ, ੧, ੨ : ੩	-	੪੭੩
ਭਣਤਿ ਨਾਨਕੁ ਅਕਥ ਕੀ ਕਥਾ ਸੁਣਾਏ ॥	ਮਾਰੂ ੧, ੮, ੫ : ੧	-	੯੯੧
ਭਣਤਿ ਨਾਨਕੁ ਅੰਦੇਸਾ ਏਹੀ ॥	ਮਾਰੂ ੧, ੫, ੪ : ੧	-	੯੯੦
ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥	ਸੂਹੀ ੧, ਅਸ ੧, ੮ : ੧	-	੭੫੦
ਭਣਤਿ ਨਾਨਕੁ ਸਤਿਗੁਰ ਕਉ ਮਿਲਦੋ ਮਰੈ ਗੁਰ ਕੈ ਸਬਦਿ ਫਿਰਿ ਜੀਵੈ ਕੋਇ ॥	ਵਡ ੩, ੧, ੪ : ੧	-	੫੫੮
ਭਣਤਿ ਨਾਨਕੁ ਜਨੋ ਰਵੈ ਜੇ ਹਰਿ ਮਨੋ ਮਨ ਪਵਨ ਸਿਉ ਅੰਮ੍ਰਿਤੁ ਪੀਜੈ ॥	ਮਾਰੂ ੧, ੯, ੩ : ੧	-	੯੯੨
ਭਣਤਿ ਨਾਨਕੁ ਜਬ ਖੇਲੁ ਉਝਾਰੈ ਤਬ ਏਕੈ ਏਕੰਕਾਰਾ ॥	ਮਾਰੂ ੫, ੪, ੪ : ੨	-	੯੯੯
ਭਣਤਿ ਨਾਨਕੁ ਬੂਝੈ ਕੋ ਬੀਚਾਰੀ ॥	ਸੋਰ ੧, ੧੨, ੪ : ੧	-	੫੯੯
ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ ॥	ਮਾਰੂ ੩, ੧, ੫ : ੧	-	੯੯੩
ਭਣਤਿ ਨਾਮਦੇਉ ਰਮਿ ਰਹਿਆ ॥	ਬਸੰ ਨਾਮ, ੩, ੩ : ੧	-	੧੧੯੬
ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥	ਮਾਰੂ ੫, ਵਾਰ, ੨੩ : ੩	-	੧੧੦੨
ਭਨਤਿ ਨਾਨਕ ਸਰਣਿ ਪ੍ਰਭ ਤੇਰੀ ॥	ਬਿਲਾ ੫, ੧੩, ੪ : ੨	-	੮੦੫
ਭਨਤਿ ਨਾਨਕ ਤਾ ਕਾ ਪੂਰ ਖਜਾਨਾ ॥	ਆਸਾ ੫, ੫੭, ੪ : ੨	-	੩੮੫
ਭਨਤਿ ਨਾਨਕ ਭਰਮ ਪਟ ਖੂਲ੍ਹੇ ਗੁਰ ਪਰਸਾਦੀ ਜਾਨਿਆ ॥	ਧਨਾ ੩, ੯, ੩ : ੧	-	੬੬੬
ਭਨਤਿ ਨਾਨਕ ਮੇਰੀ ਪੂਰੀ ਪਰੀ ॥	ਗਉ ੫, ੧੨੩, ੪ : ੨	-	੧੯੦
ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ ॥	ਆਸਾ ੧, ੧੦, ੪ : ੧	-	੩੫੧
ਭਨਤਿ ਨਾਨਕੁ ਸੁਣਹੁ ਜਨ ਭਾਈ ॥	ਬਿਲਾ ੪, ਵਾਰ ੭ ਸ, ੩, ੩ : ੩	-	੮੫੨
ਭਨਤਿ ਨਾਨਕੁ ਕਰੇ ਕਿਆ ਕੋਇ ॥	ਭੈਰ ੩, ੪, ੪ : ੧	-	੧੧੨੮
ਭਨਤਿ ਨਾਨਕੁ ਕਰੇ ਵੀਚਾਰੁ ॥	ਧਨਾ ੧, ੪, ੫ : ੧	-	੬੬੧
ਭਨਤਿ ਨਾਨਕੁ ਮੇਰੈ ਮਨਿ ਸੁਖੁ ਪਾਇਆ ॥	ਆਸਾ ੫, ੫੯, ੪ : ੨	-	੩੮੬
ਭਨਤਿ ਨਾਮਦੇਉ ਇਕੁ ਨਾਮੁ ਨਿਸਤਾਰੈ ॥	ਭੈਰ ਨਾਮ, ੫, ੪ : ੧	-	੧੧੬੪
ਭਨਤਿ ਨਾਮਦੇਉ ਸੁਕ੍ਰਿਤ ਸੁਮਤਿ ਭਏ ॥	ਟੋਡੀ ਨਾਮ, ੨, ੨ : ੧	-	੭੧੮
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰ੍ਯਉ ॥	ਸਵ ੪, ਨਲ੍ਯ, ੧੧ : ੪	-	੧੪੦੦
ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ ॥	ਰਾਮ ੧, ਓਅੰ, ੪੧ : ੧	-	੯੩੫
ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ ਹਰਿ ॥	ਸਵ ੫, ਮਥੁ, ੭ : ੬	-	੧੪੦੯
ਭਨਿ ਮਥੁਰਾ ਮੂਰਤਿ ਸਦਾ ਥਿਰੁ ਲਾਇ ਚਿਤੁ ਸਨਮੁਖ ਰਹਹੁ ॥	ਸਵ ੫, ਮਥੁ, ੨ : ੫	-	੧੪੦੮
ਭੰਨੈ ਘੜੇ ਸਵਾਰੇ ਸਾਜੇ ॥	ਮਾਰੂ ੩, ਸੋਲਾ ੧੦, ੬ : ੧	-	੧੦੫੩
ਭਭਾ ਭਰਮੁ ਮਿਟਾਵਹੁ ਅਪਨਾ ॥	ਗਉ ੫, ਬਾਅ, ੪੦ : ੧	-	੨੫੮
ਭਭਾ ਭੇਦਹਿ ਭੇਦ ਮਿਲਾਵਾ ॥	ਗਉ ਕਬ, ਬਾਅ, ੩੦ : ੧	-	੩੪੨
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ ॥	ਰਾਮ ੧, ਓਅੰ, ੪੧ : ੭	-	੯੩੫
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ ॥	ਰਾਮ ੧, ਓਅੰ, ੪੧ : ੬	-	੯੩੫
ਭਭੈ ਭਵਜਲਿ ਡੁਬੋਹੁ ਮੂੜੇ ਮਾਇਆ ਵਿਚਿ ਗਲਤਾਨੁ ਭਇਆ ॥	ਆਸਾ ੩, ਪਟੀ, ੧੧ : ੧	-	੪੩੫
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ ਕਉ ਭਉ ਪਇਆ ॥	ਆਸਾ ੧, ਪਟੀ, ੨੭ : ੧	-	੪੩੪
ਭਯ ਭੰਜਨੁ ਪਰ ਦੁਖ ਨਿਵਾਰੁ ਅਪਾਰੁ ਅਨੰਭਉ ॥	ਸਵ ੫, ਕਲ੍ਯ, ੫ : ੨	-	੧੪੦੭
ਭਯ ਭੰਜਨੁ ਪਰ ਪੀਰ ਨਿਵਾਰਨੁ ਕਲ੍ਯ ਸਹਾਰੁ ਤੋਹਿ ਜਸੁ ਬਕਤਾ ॥	ਸਵ ੫, ਕਲ੍ਯ, ੬ : ੩	-	੧੪੦੭
ਭਰਣ ਪੋਖਣ ਸੰਗਿ ਅਉਧ ਬਿਹਾਣੀ ॥	ਸੂਹੀ ੫, ੩੩, ੩ : ੧	-	੭੪੩
ਭਰਣ ਪੋਖਣ ਕਰੰਤ ਜੀਆ ਬਿਸ੍ਰਾਮ ਛਾਦਨ ਦੇਵੰਤ ਦਾਨੰ ॥	ਸਸ ੫, ੨੩ : ੧	-	੧੩੫੬
ਭਰਤ ਬਿਹੂਨ ਕਹਾ ਸੋਹਾਗੁ ॥	ਗਉ ੫, ੧੩੪, ੨ : ੨	-	੧੯੨
ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ ॥	ਆਸਾ ੫, ੧੧੮, ੨ : ੧	-	੪੦੦
ਭਰਤਾ ਚਿਤਵਤ ਪੂਰਨ ਆਸਾ ॥	ਮਾਝ ੫, ੨੧, ੩ : ੨	-	੧੦੦
ਭਰਤਾ ਪੇਖਿ ਬਿਗਸੈ ਜਿਉ ਨਾਰੀ ॥	ਗਉ ੫, ੧੬੨, ੧ : ੧	-	੧੯੮
ਭਰਥਰਿ ਗੁਣ ਉਚਰੈ ਸਦਾ ਗੁਰ ਸੰਗਿ ਰਹੰਤੌ ॥	ਸਵ ੧, ਕਲ੍ਯ, ੧੦ : ੪	-	੧੩੯੦
ਭਰਪੂਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥	ਮਾਰੂ ੧, ਸੋਲਾ ੨, ੧੨ : ੩	-	੧੦੨੨
ਭਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨਾ ॥	ਆਸਾ ੫, ਛੰਤ ੬, ੨ : ੨	-	੪੫੬
ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ ॥	ਜੈਤ ੫, ਛੰਤ ੩, ੨ : ੨	-	੭੦੫
ਭਰਮ ਗਏ ਪੂਰਨ ਭਈ ਸੇਵ ॥	ਗਉ ੫, ੧੭੨, ੧*: ੨	-	੨੦੦

ਭਰਮਤ ਡੋਲਤ ਭਏ ਉਦਾਸਾ ॥	ਧਨਾ ੧, ਅਸ ੨, ੬ : ੨	-	੬੮੬
ਭਰਮਤ ਭਰਮਤ ਮਹਾ ਦੁਖੁ ਪਾਇਆ ॥	ਰਾਮ ੫, ੪੮, ੨ : ੩	-	੮੯੮
ਭਰਮ ਭੀਤਿ ਖੋਈ ਗੁਰਿ ਪੂਰੈ ਏਕੁ ਰਵਿਆ ਸਰਬੰਗਨਾ ॥	ਮਾਰੂ ੫, ਸੋਲਾ ੯, ੮ : ੩	-	੧੦੮੦
ਭਰਮ ਭੀਤਿ ਨਿਵਾਰਿ ਠਾਕੁਰ ਗਹਿ ਲੇਹੁ ਅਪਨੀ ਓਰ ॥	ਕੇਦਾ ੫, ੧੦, ੧*: ੨	-	੧੧੨੧
ਭਰਮ ਭੂਲੇ ਸੰਸਾਰ ਛੁਟਹੁ ਜੂਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਧ੍ਾਈ ਹੈ ॥	ਸਵ ੪, ਨਲ੍ਹ, ੨ : ੪	-	੧੩੯੮
ਭਰਮ ਮੋਹ ਅਗਿਆਨ ਅੰਧਾਰ ॥	ਧਨਾ ੫, ੧੯, ੧ : ੨	-	੬੭੫
ਭਰਮ ਮੋਹ ਕਛੁ ਸੂਝਸਿ ਨਾਹੀ ਇਹ ਪੈਖਰ ਪਏ ਪੈਰਾ ॥	ਗਉ ੫, ੧੬੩*, ੨ : ੨	-	੨੧੬
ਭਰਮ ਮੋਹ ਕੇ ਬਾਂਧੇ ਬੰਧ ॥	ਰਾਮ ੫, ੧੦, ੨ : ੩	-	੮੮੫
ਭਰਮ ਮੋਹ ਧ੍ਰੋਹ ਸਭਿ ਨਿਕਸੇ ਜਬ ਕਾ ਦਰਸਨੁ ਪਾਇਆ ॥	ਆਸਾ ੫, ੪੦, ੪ : ੧	-	੩੮੦
ਭਰਮ ਮੋਹ ਬਿਕਾਰ ਨਾਠੇ ਪ੍ਰਭੁ ਨੇਰ ਹੂ ਤੇ ਨੇਰਾ ॥	ਸੂਹੀ ੫, ਛੰਤ ੬, ੧ : ੫	-	੭੮੦
ਭਰਮ ਮੋਹੰ ਮਾਨ ਅਪਮਾਨੰ ਮਦੰ ਮਾਯਾ ਬਿਆਪਿਤੰ ॥	ਸਸ ੫, ੪੨ : ੨	-	੧੩੫੭
ਭਰਮ ਲੋਭ ਮੋਹ ਮਾਇਆ ਵਿਕਾਰ ॥	ਸੂਹੀ ੫, ੧, ੩ : ੩	-	੭੩੬
ਭਰਮਾਤਿ ਭਰਮੁ ਨ ਚੂਕਈ ਜਗੁ ਜਨਮਿ ਬਿਆਧਿ ਖਪੰ ॥	ਗੂਜ ੧, ਅਸ ੫, ੪ : ੧	-	੫੦੫
ਭਰਮਿ ਸੂਕੇ ਬਹੁੰ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥	ਕਲਿ ੪, ਅਸ ੬, ੩ : ੧	-	੧੩੨੬
ਭਰਮਿ ਨ ਭੂਲਹੁ ਸਤਿਗੁਰੁ ਸੇਵਹੁ ਮਨੁ ਰਾਖਹੁ ਇਕ ਠਾਈ ॥	ਰਾਮ ੩, ਅਸ ੨, ੮ : ੧	-	੯੦੯
ਭਰਮਿ ਭਰਮਿ ਮਾਨੁਖ ਡਹਕਾਏ ॥	ਗਉ ੫, ਬਾਅ, ੪੦ : ੫	-	੨੫੮
ਭਰਮਿ ਭੁਲਾਈਐ ਜਨਮਿ ਮਰਿ ਆਈਐ ॥	ਰਾਮ ੧, ਅਸ ੪, ੬ : ੨	-	੯੦੪
ਭਰਮਿ ਭੁਲਾਈ ਸਭੁ ਜਗੁ ਫਿਰੀ ਫਾਵੀ ਹੋਈ ਭਾਲਿ ॥	ਰਾਮ ੩, ਵਾਰ ੩ ਸ, ੩, ੧ : ੧	-	੯੪੭
ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥	ਸਿਰੀ ੩, ੫੬, ੩ : ੩	-	੩੫
ਭਰਮਿ ਭੁਲਾਣਾ ਸਬਦੁ ਨ ਚੀਨੈ ਜੂਐ ਬਾਜੀ ਹਾਰੀ ॥	ਮਾਰੂ ੧, ਅਸ ੭, ੨ : ੪	-	੧੦੧੨
ਭਰਮਿ ਭੁਲਾਣੇ ਸਿ ਮਨਮੁਖ ਕ੍ਹੀਅਹਿ ਨਾ ਉਰਵਾਰਿ ਨ ਪਾਰੇ ॥	ਬਿਲਾ ੩, ੧, ੩ : ੩	-	੭੯੭
ਭਰਮਿ ਭੁਲਾਨਾ ਫਿਰਿ ਪਛੁਤਾਨਾ ॥	ਆਸਾ ੧, ਅਸ ੬, ੭ : ੨	-	੪੧੪
ਭਰਮਿ ਭੁਲਾਨੇ ਜਾਣਹਿ ਦੋਇ ॥	ਰਾਮ ੩, ੧, ੩ : ੨	-	੮੮੦
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ ॥	ਰਾਮ ੧, ਓਅੰ, ੪੧ : ੩	-	੯੩੫
ਭਰਮਿ ਭੁਲੀ ਡੋਹਾਗਣੀ ਨਾ ਪਿਰ ਅੰਕਿ ਸਮਾਇ ॥	ਸਿਰੀ ੧, ਅਸ ੧੨, ੧*: ੨	-	੬੦
ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ ॥	ਮੰਲਾ ੪, ੪, ੩ : ੧	-	੧੨੬੪
ਭਰਮਿ ਭੂਲੇ ਨਦਰਿ ਨ ਆਵਨੀ ਮਨਮੁਖ ਅੰਧ ਅਗਿਆਨੀ ॥	ਗੂਜ ੩, ਵਾਰ, ੧੪ : ੨	-	੫੧੪
ਭਰਮਿ ਭੂਲੇ ਨਰ ਕਰਤ ਕਚਰਾਇਣ ॥	ਭੈਰ ੫, ੧, ੧*: ੧	-	੧੧੩੬
ਭਰਮਿ ਭੂਲੇ ਬਾਦਿ ਅਹੰਕਾਰੀ ॥	ਰਾਮ ੫, ੧੯, ੩ : ੧	-	੮੮੮
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ ਗੁਰੂ ਮਿਲਿਆ ॥	ਆਸਾ ੧, ਪਟੀ, ੧੦ : ੨	-	੪੩੩
ਭਰਮੁ ਕੋਟੁ ਮਾਇਆ ਖਾਈ ਕਹੁ ਕਿਤੁ ਬਿਧਿ ਤੋੜੀਐ ॥	ਗੂਜ ੫, ਵਾਰ, ੧੫ : ੬	-	੫੨੨
ਭਰਮੁ ਗਇਆ ਗੁਰਿ ਪਿਰ ਸੰਗਿ ਮੇਰੀ ॥	ਆਸਾ ੫, ੫੩, ੧*: ੨	-	੩੮੪
ਭਰਮੁ ਗਇਆ ਤਾ ਜਾਗਿਆ ਚੂਕਾ ਅਗਿਆਨ ਅੰਧਾਰੁ ॥	ਰਾਮ ੩, ਵਾਰ ੮ ਸ, ੩, ੨ : ੩	-	੯੫੦
ਭਰਮੁ ਗਇਆ ਭਉ ਭਾਗਿਆ ਹਰਿ ਚਰਣੀ ਚਿਤੁ ਲਾਇ ॥	ਸਿਰੀ ੩, ਅਸ ੨੨, ੨ : ੧	-	੬੭
ਭਰਮੁ ਗਇਆ ਭੈ ਮੋਹ ਬਿਨਾਸੇ ਮਿਟਿਆ ਸਗਲ ਵਿਸੂਰਾ ॥	ਸੂਹੀ ੫, ੫੨, ੪ : ੧	-	੭੪੮
ਭਰਮੁ ਚੁਕਾਇਆ ਸਦਾ ਸੁਖੁ ਪਾਇਆ ॥	ਮਾਝ ੩, ਅਸ ੮, ੬ : ੧	-	੧੧੪
ਭਰਮੁ ਚੁਕਾਵਹੁ ਗੁਰਮੁਖਿ ਲਿਵ ਲਾਵਹੁ ਆਤਮੁ ਚੀਨਹੁ ਭਾਈ ॥	ਰਾਮ ੫, ੨, ੩ : ੧	-	੮੮੩
ਭਰਮੁ ਜਰਾਇ ਚਰਾਈ ਬਿਭੂਤਾ ਪੰਥੁ ਏਕੁ ਕਰਿ ਪੇਖਿਆ ॥	ਗਉ ੫, ੧੩੨*, ੩ : ੧	-	੨੦੮
ਭਰਮੁ ਭੁਲਾਵਾ ਮਿਟਿ ਗਇਆ ਪ੍ਰਭ ਪੇਖਤ ਨੇਤ ॥	ਬਿਲਾ ੫, ੩੯, ੩ : ੨	-	੮੧੦
ਭਰਮੁ ਭੁਲਾਵਾ ਵਿਚਹੁ ਜਾਇ ॥	ਸਿਰੀ ਕਬ, ੧, ੩ : ੨	-	੯੨
ਭਰਮੁ ਭੇਦੁ ਭਉ ਕਬਹੁ ਨ ਛੂਟਸਿ ਆਵਤ ਜਾਤ ਨ ਜਾਨੀ ॥	ਭੈਰ ੧, ੭, ੨ : ੧	-	੧੧੨੭
ਭਰਮੁ ਮੋਹੁ ਸਗਲ ਬਿਨਸਾਇਆ ॥	ਆਸਾ ੫, ੭੧, ੪ : ੨	-	੩੮੮
ਭਰਮੁ ਮੋਹੁ ਵਿਕਾਰੁ ਦੂਜਾ ਸਗਲ ਤਿਨਹਿ ਤਿਆਗਿਆ ॥	ਆਸਾ ੫, ਛੰਤ ੭, ੪ : ੪	-	੪੫੭
ਭਰਮੇ ਆਵੈ ਭਰਮੇ ਜਾਇ ॥	ਗਉ ੩, ੩੧, ੨ : ੧	-	੧੬੧
ਭਰਮੇ ਸਿਧ ਸਾਧਿਕ ਬ੍ਰਹਮੇਵਾ ॥	ਗਉ ੫, ਬਾਅ, ੪੦ : ੪	-	੭੫੮
ਭਰਮੇ ਸੁਰਿ ਨਰ ਦੇਵੀ ਦੇਵਾ ॥	ਗਉ ੫, ਬਾਅ, ੪੦ : ੩	-	੨੫੮

ਭਰਮੇ ਜਨਮ ਅਨੇਕ ਸੰਕਟ ਮਹਾ ਜੋਨ ॥	ਆਸਾ ੫, ਛੰਤ ੮, ੩ : ੧	-	੪੫੮
ਭਰਮੇ ਭਾਹਿ ਨ ਵਿਝਵੈ ਜੇ ਭਵੈ ਦਿਸੰਤਰ ਦੇਸੁ ॥	ਸਿਰੀ ੧, ੨੨, ੧ : ੧	-	੨੨
ਭਰਮੇ ਭੂਲਾ ਆਵੈ ਜਾਏ ॥	ਬਿਲਾ ੩, ਵਾ ੨, ੨ : ੪	-	੮੪੨
ਭਰਮੇ ਭੂਲਾ ਆਵੈ ਜਾਏ ਘਰੁ ਮਹਲੁ ਨ ਕਬਹੂ ਪਾਇਦਾ ॥	ਮਾਰੂ ੩, ਸੋਲਾ ੨੦, ੫ : ੩	-	੧੦੬੪
ਭਰਮੇ ਭੂਲਾ ਸਭਿ ਤੀਰਥ ਗਹੈ ॥	ਰਾਮ ੩, ਵਾਰ ੫ ਸ, ੩, ੧ : ੩	-	੯੪੮
ਭਰਮੇ ਭੂਲਾ ਸਭੁ ਜਗੁ ਫਿਰੈ ਮਨਮੁਖਿ ਪਤਿ ਗਵਾਈ ॥	ਆਸਾ ੩, ਅਸ ੨੮, ੫ : ੨	-	੪੨੫
ਭਰਮੇ ਭੂਲਾ ਸਾਕਤੁ ਫਿਰਤਾ ॥	ਸੂਹੀ ੫, ੯, ੧*: ੧	-	੭੩੯
ਭਰਮੇ ਭੂਲਾ ਤਤੁ ਨ ਜਾਣੈ ॥	ਮਾਝ ੩, ਅਸ ੮, ੭ : ੨	-	੧੧੪
ਭਰਮੇ ਭੂਲਾ ਦਹ ਦਿਸਿ ਧਾਵੈ ॥	ਗਉ ੫, ਸੁਖ ੧੧, ੩ : ੭	-	੨੭੭
ਭਰਮੇ ਭੂਲਾ ਦੁਖੁ ਘਣੋ ਜਮੁ ਮਾਰਿ ਕਰੈ ਖੁਲਹਾਨੁ ॥	ਸਿਰੀ ੧, ੧੯, ੩ : ੨	-	੨੧
ਭਰਮੇ ਭੂਲਾ ਫਿਰੈ ਅਭਾਗਾ ॥	ਮਾਰੂ ੩, ਸੋਲਾ ੧੭, ੧੦ : ੨	-	੧੦੬੧
ਭਰਮੇ ਭੂਲਾ ਫਿਰੈ ਸੰਸਾਰੁ ॥	ਵਡ ੩, ੮, ੩ : ੧	-	੫੬੦
ਭਰਮੇ ਭੂਲਾ ਬਹੁਤੀ ਰਾਹੀ ॥	ਆਸਾ ੫, ੮, ੨ : ੪	-	੩੭੨
ਭਰਮੇ ਭੂਲੀ ਰੇ ਜੈ ਚੰਦਾ ॥	ਗੂਜ ਤ੍ਰਿਲੋ, ੧, ੧*: ੧	-	੫੨੬
ਭਰਮੇ ਭੂਲੇ ਆਵਉ ਜਾਉ ॥	ਗਉ ੩, ਅਸ ੧, ੧ : ੨	-	੨੨੯
ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥	ਮਾਝ ੩, ਅਸ ੧੧, ੭ : ੩	-	੧੧੬
ਭਰਮੋ ਭੁਲਾਵਾ ਤੁਝਹਿ ਕੀਆ ਜਾਮਿ ਏਹੁ ਚੁਕਾਵਹੇ ॥	ਵਡ ੧, ਛੰਤ ੨, ੫ : ੫	-	੫੬੭
ਭਰਿਆ ਹੋਇ ਸੁ ਕਬਹੁ ਨ ਡੋਲੈ ॥	ਗੋਂਡ ਕਬ, ੧, ੪ : ੨	-	੮੭੦
ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥	ਸੂਹੀ ਫਰ, ੨, ੧ : ੨	-	੭੯੪
ਭਰਿ ਜੋਬਨਿ ਬੂਡੈ ਅਭਿਮਾਨਿ ॥	ਆਸਾ ੧, ਅਸ ੬, ੬ : ੨	-	੪੧੪
ਭਰਿ ਜੋਬਨ ਭੋਜਨ ਸੁਖ ਸੂਧ ॥	ਗਉ ੫, ਸੁਖ ੪, ੧ : ੬	-	੨੬੬
ਭਰਿ ਜੋਬਨਿ ਮਰਿ ਜਾਹਿ ਕਿ ਕੀਜੈ ॥	ਮਾਰੂ ੧, ਸੋਲਾ ੭, ੮ : ੧	-	੧੦੨੭
ਭਰਿ ਜੋਬਨਿ ਮੈ ਮਤ ਪੇਈਅੜੈ ਘਰਿ ਪਾਹੁਣੀ ਬਲਿ ਰਾਮ ਜੀਉ ॥	ਸੂਹੀ ੧, ਛੰਤ ੧, ੧ : ੧	-	੭੬੩
ਭਰਿ ਜੋਬਨਿ ਲਾਗਾ ਦੁਰਗੰਧ ॥	ਰਾਮ ੫, ੨੩, ੨ : ੨	-	੮੯੯
ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥	ਆਸਾ ੧, ਅਸ ੧, ੧*: ੨	-	੪੧੧
ਭਰਿਪੁਰਿ ਧਾਰਿ ਰਹੀ ਸੋਭ ਜਾ ਕੀ ॥	ਆਸਾ ੫, ੨੪, ੧*: ੨	-	੩੭੬
ਭਰਿਪੁਰਿ ਧਾਰਿ ਰਹੇ ਅਤਿ ਪਿਆਰੇ ॥	ਤੁਖਾ ੧, ਛੰਤ ੫, ੨ : ੧	-	੧੧੧੨
ਭਰਿਪੁਰਿ ਧਾਰਿ ਰਹੇ ਮਨ ਮਾਹੀ ॥	ਆਸਾ ੧, ਅਸ ੯, ੬ : ੩	-	੪੧੬
ਭਰੀਐ ਹਥੁ ਪੈਰੁ ਤਨੁ ਦੇਹ ॥	ਜਪੁ ੧, ੨੦ : ੧	-	੪
ਭਰੀਐ ਮਤਿ ਪਾਪਾ ਕੈ ਸੰਗਿ ॥	ਜਪੁ ੧, ੨੦ : ੫	-	੪
ਭਰੇ ਭੰਡਾਰ ਅਖੂਟ ਅਤੋਲ ॥	ਗਉ ੫, ੧੦੦, ੨ : ੨	-	੧੯੬
ਭਰੋਸੈ ਆਇਆ ਕਿਰਪਾ ਆਇਆ ॥	ਸੂਹੀ ੫, ੪੬, ੧*: ੨	-	੭੪੬
ਭਲਉ ਪ੍ਰਸਿਧੁ ਤੇਜੋ ਤਨੌ ਕਲੵ ਜੋੜਿ ਕਰ ਧੵਾਇਅਓ ॥	ਸਵ ੩, ਕਲੵ, ੫ : ੫	-	੧੩੯੩
ਭਲਉ ਭੂਹਾਲੁ ਤੇਜੋ ਤਨਾ ਨ੍ਰਿਪਤਿ ਨਾਥੁ ਨਾਨਕ ਬਰਿ ॥	ਸਵ ੩, ਸਲੵ, ੨੧ : ੫	-	੧੩੯੬
ਭਲਕੇ ਉਠਿ ਨਿਤ ਪਰ ਦਰਬੁ ਹਿਰਹਿ ਹਰਿ ਨਾਮੁ ਚੁਰਾਇਆ ॥	ਸਾਰ ੪, ਵਾਰ, ੧੭ : ੩	-	੧੨੪੪
ਭਲਕੇ ਉਠਿ ਪਪੋਲੀਐ ਵਿਣੁ ਬੁਝੇ ਮੁਗਧ ਅਜਾਣਿ ॥	ਸਿਰੀ ੫, ੭੩, ੧ : ੧	-	੪੩
ਭਲਕੇ ਉਠਿ ਪਰਾਹੁਣਾ ਮੇਰੈ ਘਰਿ ਆਵਉ ॥	ਗਉ ੫, ਵਾਰ ੧ ਸ, ੫, ੨ : ੧	-	੩੧੮
ਭਲਕੇ ਉਠਿ ਬਹੁ ਕਰਮ ਕਮਾਵਹਿ ਦੂਜੈ ਭਾਇ ਪਿਆਰੁ ॥	ਸਿਰੀ ੪, ਵਾਰ ੧੬ ਸ, ੩, ੨ : ੩	-	੮੯
ਭਲਕੇ ਥੁਕ ਪਵੈ ਨਿਤ ਦਾੜੀ ॥	ਆਸਾ ੧, ਵਾਰ ੧੫ ਸ, ੧, ੪ : ੨	-	੪੭੧
ਭਲਕੇ ਭਉਕਹਿ ਸਦਾ ਬਇਆਲਿ ॥	ਸਿਰੀ ੧, ੨੯, ੧ : ੨	-	੨੪
ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥	ਸੂਹੀ ੫, ਛੰਤ ੭, ੧ : ੫	-	੭੮੧
ਭਲਾ ਭਲਾ ਭਲਾ ਤੇਰਾ ਰੂਪ ॥	ਗਉ ੫, ਸੁਖ ੧੨, ੮ : ੫	-	੨੭੯
ਭਲੀ ਸਰੀ ਜਿ ਉਬਰੀ ਹਉਮੈ ਮੁਈ ਘਰਾਹੁ ॥	ਸਿਰੀ ੧, ੧੧, ੧ : ੧	-	੧੮
ਭਲੀ ਸਰੀ ਮੁਈ ਮੇਰੀ ਪਹਿਲੀ ਬਰੀ ॥	ਆਸਾ ਕਬ, ੩੨, ੧*: ੧	-	੪੮੩
ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ ॥	ਸੂਹੀ ੫, ੪੧, ੧*: ੧	-	੭੪੫
ਭਲੀ ਸੁ ਕਰਨੀ ਸੋਭਾ ਧਨਵੰਤ ॥	ਗਉ ੫, ਸੁਖ ੨੦, ੮ : ੭	-	੨੯੦
ਭਲੀ ਭਾਤਿ ਸਭ ਸਹਜਿ ਸਮਾਹੀ ॥	ਆਸਾ ੫, ੯੯, ੨ : ੨	-	੩੯੫

ਭਵਰੁ ਤੁਮ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ ॥	ਗੂਜ ੫, ੪, ੪ : ੧	-	੪੯੬
ਭਵਰੁ ਭਵੰਤਾ ਫੂਲੀ ਡਾਲੀ ਕਿਉ ਜੀਵਾ ਮਰੁ ਮਾਏ ॥	ਤੁਖਾ ੧, ਬਾਰਾ, ੫ : ੫	-	੧੧੦੮
ਭਵਰੁ ਲੋਭੀ ਕੁਸਮ ਬਾਸੁ ਕਾ ਮਿਲਿ ਆਪੁ ਬੰਧਾਵੈ ॥	ਜੈਤ ੫, ਵਾਰ, ੧੨ : ੪	-	੭੦੮
ਭਵਿ ਭਵਿ ਭਰਮਹਿ ਕਾਚੀ ਸਾਰੀ ॥	ਬਿਲਾ ੩, ਵਾ ੭, ੯ : ੨	-	੮੪੨
ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ ॥	ਮਾਰੂ ੧, ਸੋਲਾ ੬, ੯ : ੩	-	੧੦੨੬
ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥	ਸੋਰ ੧, ੨, ੧ : ੩	-	੫੯੫
ਭਾਉ ਕਲਮ ਕਰਿ ਚਿਤੁ ਲੇਖਾਰੀ ਗੁਰ ਪੁਛਿ ਲਿਖੁ ਬੀਚਾਰੁ ॥	ਸਿਰੀ ੧, ੬, ੧ : ੨	-	੧੬
ਭਾਉ ਦੂਜਾ ਬਿਨਸਿ ਬਿਨਾਸਾ ॥	ਬਿਲਾ ੪, ੭, ੨ : ੨	-	੮੦੧
ਭਾਉ ਨ ਭਗਤੀ ਨਾ ਸਿਵ ਸਕਤੀ ॥	ਮਾਰੂ ੧, ਸੋਲਾ ੧੫, ੧੨ : ੧	-	੧੦੩੬
ਭਾਉ ਪਿਆਰਾ ਲਾਏ ਵਿਰਲਾ ਕੋਇ ॥	ਆਸਾ ੩, ੪੦, ੨ : ੩	-	੩੬੧
ਭਾਉ ਭਗਤਿ ਸਿਉ ਕਾਜੁ ਨ ਕਛੂਐ ਮੇਰੋ ਕਾਮੁ ਦੀਵਾਨ ॥	ਕੇਦਾ ਕਬ, ੫, ੧ : ੨	-	੧੧੨੪
ਭਾਉ ਭਗਤਿ ਕਰਿ ਨੀਚੁ ਸਦਾਏ ॥	ਆਸਾ ੧, ਵਾਰ ੧੩ ਸ, ੧, ੨ : ੧੩	-	੪੭੦
ਭਾਉ ਭਗਤਿ ਗਾਇ ਗੁਣ ਗੋਬਿਦ ਜਮ ਕਾ ਮਾਰਗੁ ਸਾਧਿਓ ॥	ਦੇਵ ੫, ੧੩, ੧ : ੨	-	੫੩੦
ਭਾਉ ਭਗਤਿ ਗੁਰਮਤੀ ਪਾਏ ॥	ਪ੍ਰਭਾ ੧, ਅਸ ੨, ੪ : ੧	-	੧੩੪੨
ਭਾਉ ਭਗਤਿ ਗੋਵਿੰਦ ਬਾਂਛਤ ਜਮੁ ਨ ਸਾਕੈ ਜੋਹਿ ਜੀਉ ॥	ਰਾਮ ੫, ਰੁਤੀ, ੬ : ੫	-	੯੨੮
ਭਾਉ ਭਗਤਿ ਦਇਆਲ ਮੋਹਨ ਦੂਖ ਸਗਲੇ ਪਰਹਰੈ ॥	ਰਾਮ ੫, ਛੰਤ ੩, ੧ : ੫	-	੯੨੫
ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥	ਗਉ ੫, ਥਿਤੀ, ੫ : ੭	-	੨੯੭
ਭਾਉ ਭੋਜਨੁ ਸਤਿਗੁਰਿ ਤੁਠੈ ਪਾਏ ॥	ਮਾਝ ੩, ਅਸ ੧੧, ੩ : ੧	-	੧੧੫
ਭਾਉ ਭੋਜਨੁ ਨਾਨਕਾ ਵਿਰਲਾ ਤ ਕੋਈ ਕੋਇ ॥	ਸਾਰ ੪, ਵਾਰ ੨੧ ਸ, ੧, ੧ : ੪	-	੧੨੪੫
ਭਾਉ ਲਾਗਾ ਗੋਬਿਦ ਸਿਉ ਘਾਲ ਪਾਈ ਥਾਇ ॥	ਮਾਰੂ ੫, ੧੩, ੩ : ੧	-	੧੦੦੨
ਭਾਇ ਬਸੇ ਜਮ ਕਾ ਭਉ ਭਾਗਿਆ ॥	ਗਉ ੧, ਅਸ ੧, ੩ : ੪	-	੨੨੧
ਭਾਇ ਭਗਤਿ ਸਦਾ ਰੰਗਿ ਰਾਤਾ ਆਪੁ ਗਵਾਇ ਸਮਾਇਦਾ ॥	ਮਾਰੂ ੩, ਸੋਲਾ ੧੫, ੮ : ੩	-	੧੦੫੯
ਭਾਇ ਭਗਤਿ ਸਾਚੇ ਗੁਣ ਗਾਵਾ ॥	ਮਾਰੂ ੧, ਸੋਲਾ ੧੪, ੧ : ੨	-	੧੦੩੪
ਭਾਇ ਭਗਤਿ ਸੁਭਾਇ ਹਰਿ ਜਪਿ ਆਪੰਣੇ ਪ੍ਰਭ ਭਾਵਾ ॥	ਸੂਹੀ ੫, ਛੰਤ ੩, ੩ : ੪	-	੭੭੯
ਭਾਇ ਭਗਤਿ ਹਰਿ ਸਿਉ ਮਨੁ ਮਾਨਾਂ ॥	ਪ੍ਰਭਾ ੫, ੬, ੩ : ੪	-	੧੩੩੯
ਭਾਇ ਭਗਤਿ ਜਾ ਹਉਮੈ ਸੋਖੈ ॥	ਮਾਝ ੩, ਅਸ ੨੪, ੭ : ੨	-	੧੨੪
ਭਾਇ ਭਗਤਿ ਤੇਰੈ ਮਨਿ ਭਾਏ ॥	ਮਾਝ ੩, ਅਸ ੪, ੫ : ੨	-	੧੧੧
ਭਾਇ ਭਗਤਿ ਪ੍ਰਭ ਕੀਰਤਨਿ ਲਾਗੈ ॥	ਗੋਂਡ ੫, ੨੨, ੩ : ੩	-	੮੬੯
ਭਾਇ ਭਗਤਿ ਭਰਮ ਭਉ ਨਾਸੈ ਹਰਿ ਨਾਨਕ ਸਦਾ ਹਜੂਰਿ ॥	ਆਸਾ ੫, ੧੩੯, ੪ : ੨	-	੪੦੬
ਭਾਇ ਮਿਲੈ ਸਚੁ ਸਾਚੈ ਸਚੁ ਰੇ ॥	ਗਉ ੧, ਅਸ ੧੧, ੧ : ੩	-	੨੨੫
ਭਾਇ ਮਿਲੈ ਭਾਵੈ ਭਇਕਾਰੁ ॥	ਆਸਾ ੧, ਅਸ ੩, ੮ : ੩	-	੪੧੩
ਭਾਈ ਏਹੁ ਤਪਾ ਨ ਹੋਵੀ ਬਗੁਲਾ ਹੈ ਬਹਿ ਸਾਧ ਜਨਾ ਵੀਚਾਰਿਆ ॥	ਗਉ ੪, ਵਾਰ ੩੦ ਸ, ੪, ੧ : ੫	-	੩੧੫
ਭਾਈ ਹਮ ਕਰਹ ਕਿਆ ਕਿਸੁ ਪਾਸਿ ਮਾਂਗਹ ਸਭ ਭਾਗਿ ਸਤਿਗੁਰ ਪਿਛੈ ਪਈ ॥	ਤੁਖਾ ੪, ਛੰਤ ੪, ੫ : ੪	-	੧੧੧੬
ਭਾਈ ਹਮਾਰੇ ਸਦ ਹੀ ਜੀਵੀ ॥	ਭੈਰ ੫, ੨੨, ੧ : ੨	-	੧੧੪੧
ਭਾਈ ਪੂਤੁ ਪਿਤਾ ਪ੍ਰਭੂ ਮਾਤਾ ॥	ਗਉ ੫, ਅਸ ੧੧, ੩ : ੨	-	੨੪੦
ਭਾਈ ਬੰਧ ਕੁਟੰਬ ਸਹੇਰਾ ॥	ਸੂਹੀ ਰਵਿ, ੩, ੨ : ੧	-	੭੯੪
ਭਾਈ ਬੰਧੀ ਹੇਤੁ ਚੁਕਾਇਆ ॥	ਸਲੋ ੧, ੫ : ੩	-	੧੪੧੦
ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ ॥	ਗਉ ੪, ੫੧, ੪ : ੧	-	੧੬੮
ਭਾਈ ਮੀਤ ਸੁਤ ਸਗਲ ਤੇ ਜੀਅ ਹੂੰ ਤੇ ਪਿਆਰਾ ॥	ਸੂਹੀ ੫, ੪੨, ੧*: ੨	-	੭੪੫
ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥	ਸਿਰੀ ੫, ੯੧, ੧ : ੨	-	੫੦
ਭਾਈ ਮੀਤ ਕੁਟੰਬ ਦੇਖਿ ਬਿਬਾਦੇ ॥	ਆਸਾ ੫, ੧, ੧ : ੩	-	੩੭੦
ਭਾਈ ਮੀਤ ਬੰਧਪ ਸਖੇ ਪਾਛੇ ਤਿਨਹੂ ਕਉ ਸੰਪਾਨੀ ॥	ਗਉ ੫, ਅਸ ੧੫, ੫ : ੧	-	੨੪੨
ਭਾਈ ਰੇ ਅਵਰੁ ਨਾਹੀ ਮੈ ਥਾਉ ॥	ਸਿਰੀ ੧, ਅਸ ੮, ੧*: ੧	-	੫੮
ਭਾਈ ਰੇ ਇਉ ਸਿਰਿ ਜਾਣਹੁ ਕਾਲੁ ॥	ਸਿਰੀ ੧, ਅਸ ੪, ੧*: ੧	-	੫੫
ਭਾਈ ਰੇ ਇਕ ਮਨਿ ਨਾਮੁ ਧਿਆਇ ॥	ਸਿਰੀ ੩, ੪੬, ੧*: ੧	-	੩੧
ਭਾਈ ਰੇ ਸੰਤ ਜਨਾ ਕੀ ਰੇਣੁ ॥	ਸਿਰੀ ੧, ੧੨, ੧*: ੧	-	੧੮

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥	ਸੂਹੀ ੧, ੬, ੧ : ੨	-	੭੩੦
ਭਾਂਡਾ ਆਣਗੁ ਰਾਸਿ ਜਾਂ ਤਿਸੁ ਭਾਵਸੀ ॥	ਸਲੋ ੧, ੧੪ : ੩	-	੧੪੧੧
ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥	ਸੂਹੀ ੧, ੬, ੧ : ੧	-	੭੩੦
ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥	ਸੂਹੀ ੧, ੧, ੧ : ੧	-	੭੨੮
ਭਾਂਡਾ ਧੋਵੈ ਕਉਣੁ ਜਿ ਕਚਾ ਸਾਜਿਆ ॥	ਸਲੋ ੧, ੧੪ : ੧	-	੧੪੧੧
ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ ॥	ਜਪੁ ੧, ੩੮ : ੪	-	੮
ਭਾਡੈ ਭਾਉ ਪਵੈ ਤਿਤੁ ਆਇ ॥	ਰਾਮ ੧, ੮, ੨ : ੩	-	੮੭੮
ਭਾਣਾ ਨ ਮੰਨੇ ਬਹੁਤੁ ਦੁਖੁ ਪਾਈ ॥	ਮਾਰੂ ੩, ਸੋਲਾ ੨੦, ੫ : ੨	-	੧੦੬੪
ਭਾਣਾ ਮੰਨੇ ਸਦਾ ਸੁਖੁ ਹੋਇ ॥	ਆਸਾ ੩, ੪੯, ੪ : ੩	-	੩੬੪
ਭਾਣਾ ਮੰਨੇ ਸੋ ਸੁਖੁ ਪਾਏ ਭਾਣੇ ਵਿਚਿ ਸੁਖੁ ਪਾਇਦਾ ॥	ਮਾਰੂ ੩, ਸੋਲਾ ੨੦, ੧ : ੩	-	੧੦੬੩
ਭਾਣੇ ਜੇਵਡ ਹੋਰ ਦਾਤਿ ਨਾਹੀ ਸਚੁ ਆਖਿ ਸੁਣਾਇਆ ॥	ਮਾਰੂ ੩, ਵਾਰ, ੨੧ : ੩	-	੧੦੯੩
ਭਾਣੇ ਤੇ ਸਭਿ ਸੁਖ ਪਾਵੈ ਸੰਤਹੁ ਅੰਤੇ ਨਾਮੁ ਸਖਾਈ ॥	ਰਾਮ ੩, ਅਸ ੩, ੧੨ : ੧	-	੯੧੦
ਭਾਣੇ ਨੋ ਲੋਚੈ ਬਹੁਤੇਰੀ ਆਪਣਾ ਭਾਣਾ ਆਪਿ ਮਨਾਇਦਾ ॥	ਮਾਰੂ ੩, ਸੋਲਾ ੨੦, ੨ : ੩	-	੧੦੬੩
ਭਾਣੇ ਵਿਚਿ ਕੋ ਵਿਰਲਾ ਆਇਆ ॥	ਮਾਰੂ ੩, ਸੋਲਾ ੨੦, ੧ : ੨	-	੧੦੬੩
ਭਾਣੇ ਵਿਚਿ ਵਡੀ ਵਡਿਆਈ ਭਾਣਾ ਕਿਸਹਿ ਕਰਾਇਦਾ ॥	ਮਾਰੂ ੩, ਸੋਲਾ ੨੦, ੩ : ੩	-	੧੦੬੪
ਭਾਣੈ ਉਝੜ ਭਾਣੈ ਰਾਹਾ ॥	ਮਾਝ ੫, ੧੪, ੨ : ੧	-	੯੮
ਭਾਣੈ ਸਹੁ ਭੀਹਾਵਲਾ ਹਉ ਆਵਣਿ ਜਾਣਿ ਮੁਈਆਸਿ ਜੀਉ ॥	ਸੂਹੀ ੧, ਕੁਚ, ੨ : ੭	-	੭੬੨
ਭਾਣੈ ਸਤਿਗੁਰੁ ਮੇਲਿਓਨੁ ਭਾਣੈ ਸਚੁ ਧਿਆਇਆ ॥	ਮਾਰੂ ੩, ਵਾਰ, ੨੧ : ੨	-	੧੦੯੩
ਭਾਣੈ ਸੋ ਸਹੁ ਰੰਗੁਲਾ ਸਿਫਤਿ ਰਤਾ ਗੁਣਤਾਸਿ ਜੀਉ ॥	ਸੂਹੀ ੧, ਕੁਚ, ੨ : ੬	-	੭੬੨
ਭਾਣੈ ਹਰਿ ਗੁਣ ਗੁਰਮੁਖਿ ਗਾਵਾਹਾ ॥	ਮਾਝ ੫, ੧੪, ੨ : ੨	-	੯੮
ਭਾਣੈ ਹੀ ਜਿਸੁ ਭਗਤੀ ਲਾਏ ਨਾਨਕ ਵਿਰਲੇ ਹੇ ॥	ਰਾਮ ੫, ਵਾਰ ੧੨ ਸ, ੫, ੨ : ੮	-	੯੬੩
ਭਾਣੈ ਹੁਕਮੁ ਮਨਾਇਓਨੁ ਭਾਣੈ ਸੁਖੁ ਪਾਇਆ ॥	ਮਾਰੂ ੩, ਵਾਰ, ੨੧ : ੧	-	੧੦੯੩
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥	ਰਾਮ ੩, ਵਾਰ ੭ ਸ, ੩, ੧ : ੨	-	੯੪੯
ਭਾਣੈ ਚਲੈ ਸਤਿਗੁਰੂ ਕੈ ਐਸਾ ਸੀਗਾਰੁ ਕਰੇਇ ॥	ਗਉ ੪, ਵਾਰ ੨੦ ਸ, ੩, ੧ : ੨	-	੩੧੧
ਭਾਣੈ ਜਪ ਤਪ ਸੰਜਮੋ ਭਾਣੈ ਹੀ ਕਢਿ ਲੇਇ ॥	ਰਾਮ ੫, ਵਾਰ ੧੨ ਸ, ੫, ੨ : ੨	-	੯੬੩
ਭਾਣੈ ਜੋਨਿ ਭਵਾਈਐ ਭਾਣੈ ਬਖਸ ਕਰੇਇ ॥	ਰਾਮ ੫, ਵਾਰ ੧੨ ਸ, ੫, ੨ : ੩	-	੯੬੩
ਭਾਣੈ ਤਖਤਿ ਵਡਾਈਆ ਭਾਣੈ ਭੀਖ ਉਦਾਸਿ ਜੀਉ ॥	ਸੂਹੀ ੧, ਕੁਚ, ੨ : ੩	-	੭੬੨
ਭਾਣੈ ਥਲ ਸਿਰਿ ਸਰੁ ਵਹੈ ਕਮਲੁ ਫੁਲੈ ਆਕਾਸਿ ਜੀਉ ॥	ਸੂਹੀ ੧, ਕੁਚ, ੨ : ੪	-	੭੬੨
ਭਾਣੈ ਦੁਖੁ ਸੁਖੁ ਭੋਗੀਐ ਭਾਣੈ ਕਰਮ ਕਰੇਇ ॥	ਰਾਮ ੫, ਵਾਰ ੧੨ ਸ, ੫, ੨ : ੪	-	੯੬੩
ਭਾਣੈ ਨਰਕਿ ਸੁਰਗਿ ਅਉਤਾਰੇ ਭਾਣੈ ਧਰਣਿ ਪਰੇਇ ॥	ਰਾਮ ੫, ਵਾਰ ੧੨ ਸ, ੫, ੨ : ੭	-	੯੬੩
ਭਾਣੈ ਬਖਸ ਭਾਣੈ ਦੇਇ ਸਜਾਇ ॥	ਮਲਾ ੫, ੨੦, ੩ : ੨	-	੧੨੭੦
ਭਾਣੈ ਬਖਸੇ ਪੂਰਾ ਧਣੀ ਸਚੁ ਕਾਰ ਕਮਾਈਐ ॥	ਮਾਰੂ ੧, ਅਸ ੪, ੩ : ੨	-	੧੦੧੧
ਭਾਣੈ ਭਰਮਿ ਭਵੈ ਬਹੁ ਜੂਨੀ ਸਭ ਕਿਛੁ ਤਿਸੈ ਰਜਾਈ ਜੀਉ ॥	ਮਾਝ ੫, ੧੪, ੨ : ੩	-	੯੮
ਭਾਣੈ ਭਵਜਲੁ ਲੰਘੀਐ ਭਾਣੈ ਮੰਝਿ ਭਰੀਆਸਿ ਜੀਉ ॥	ਸੂਹੀ ੧, ਕੁਚ, ੨ : ੫	-	੭੬੨
ਭਾਣੈ ਭੋਗ ਭੋਗਾਇਦਾ ਭਾਣੈ ਮਨਹਿ ਕਰੇਇ ॥	ਰਾਮ ੫, ਵਾਰ ੧੨ ਸ, ੫, ੨ : ੬	-	੯੬੩
ਭਾਣੈ ਮਿਟੀ ਸਾਜਿ ਕੈ ਭਾਣੈ ਜੋਤਿ ਧਰੇਇ ॥	ਰਾਮ ੫, ਵਾਰ ੧੨ ਸ, ੫, ੨ : ੫	-	੯੬੩
ਭਾਤਿ ਭਾਤਿ ਬਨ ਬਨ ਅਵਗਾਹੇ ॥	ਮਾਝ ੫, ੧੨, ੧ : ੨	-	੯੮
ਭਾਤੁ ਪਹਿਤਿ ਅਰੁ ਲਾਪਸੀ ਕਰਕਰਾ ਕਾਸਾਰੁ ॥	ਆਸਾ ਕਬ, ੧੪, ੪ : ੧	-	੪੭੯
ਭਾਦਉ ਭਰਮਿ ਭੁਲੀ ਭਰਿ ਜੋਬਨਿ ਪਛੁਤਾਣੀ ॥	ਤੁਖਾ ੧, ਬਾਰਾ, ੧੦ : ੧	-	੧੧੦੮
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ ॥	ਮਾਝ ੫, ਬਾਰਾ, ੭ : ੧	-	੧੩੪
ਭਾਂਭੀਰੀ ਕੇ ਪਾਤ ਪਰਦੋ ਬਿਨੁ ਪੇਖੇ ਦੂਰਾਇਓ ॥	ਸੋਰ ੫, ੬੧, ੩ : ੨	-	੬੨੪
ਭਾਰ ਅਠਾਰਹ ਮਹਿ ਚੰਦਨੁ ਊਤਮ ਚੰਦਨ ਨਿਕਟਿ ਸਭ ਚੰਦਨੁ ਹੁਈਆ ॥	ਬਿਲਾ ੪, ਅਸ ੨, ੨ : ੧	-	੮੩੪
ਭਾਰ ਅਠਾਰਹ ਮਾਲਣਿ ਤੇਰੀ ॥	ਮਾਰੂ ੧, ਸੋਲਾ ੧੩, ੬ : ੧	-	੧੦੩੩
ਭਾਰ ਅਠਾਰਹ ਮੁਦਗਰੁ ਤੇਰਾ ਸਹਨਕ ਸਭ ਸੰਸਾਰਾ ॥	ਭੈਰ ਨਾਮ, ੧, ੨ : ੨	-	੧੧੬੭
ਭਾਰ ਅਠਾਰਹ ਮੇਵਾ ਹੋਵੈ ਗਰੁੜਾ ਹੋਇ ਸੁਆਉ ॥	ਮਾਝ ੧, ਵਾਰ ੯ ਸ, ੧, ੨ : ੧	-	੧੪੨
ਭਾਰੇ ਢਹਤੇ ਢਹਿ ਪਏ ਹਉਲੇ ਨਿਕਸੇ ਪਾਰਿ ॥	ਰਾਮ ੧, ਓਅੰ, ੩੧ : ੨	-	੯੩੩
ਭਾਰੋ ਤੋਲੁ ਬੇਅੰਤ ਸੁਆਮੀ ਹੁਕਮੁ ਮੰਨਿ ਭਗਤੀਜਾ ਹੇ ॥	ਮਾਰੂ ੫, ਸੋਲਾ ੩, ੧੦ : ੩	-	੧੦੭੪

ਭੀ ਤੂਹੈ ਸਾਲਾਹਣਾ ਆਖਣ ਲਹੈ ਨ ਚਾਉ ॥	ਮਾਝ ੧, ਵਾਰ ੯ ਸ, ੧, ੪ : ੩	-	੧੪੨
ਭੀ ਤੂਹੈ ਸਾਲਾਹਣਾ ਪਿਆਰੇ ਭੀ ਤੇਰੀ ਸਾਲਾਹ ॥	ਸੋਰ ੧, ਅਸ ੩, ੧*: ੧	-	੬੩੬
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥	ਸਿਰੀ ੧, ੨, ੧ : ੩	-	੧੪
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥	ਸਿਰੀ ੧, ੨, ੨ : ੩	-	੧੪
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥	ਸਿਰੀ ੧, ੨, ੩ : ੩	-	੧੪
ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥	ਸਿਰੀ ੧, ੨, ੪ : ੩	-	੧੫
ਭੀੜਹੁ ਮੋਕਲਾਈ ਕੀਤੀਅਨੁ ਸਭ ਰਖੇ ਕੁਟੰਬੈ ਨਾਲਿ ॥	ਰਾਮ ੫, ਵਾਰ ੩ ਸ, ੫, ੧ : ੧	-	੯੫੭
ਭੁਇਅੰਗਨਿ ਬਸਰੀਆ ॥	ਬਿਹਾ ੫, ੧, ੧ : ੨	-	੫੩੭
ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥	ਭੈਰ ਕਬ, ੧੩, ੧ : ੪	-	੧੧੬੦
ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥	ਮਾਰੂ ੫, ਵਾਰ ੨੩ ਸ, ੫, ੩ : ੨	-	੧੧੦੨
ਭੁਖ ਵਿਆਪੈ ਬਹੁ ਬਿਧਿ ਧਾਵੈ ॥	ਮਾਝ ੫, ੧੫, ੧ : ੨	-	੯੮
ਭੁਖਿਆ ਗੰਢੁ ਪਵੈ ਜਾ ਖਾਇ ॥	ਮਾਝ ੧, ਵਾਰ ੧੨ ਸ, ੧, ੨ : ੬	-	੧੪੩
ਭੁਖਿਆ ਦੇਇ ਨ ਮਰਦਿਆ ਰਖੈ ॥	ਸਾਰ ੪, ਵਾਰ ੯ ਸ, ੧, ੧ : ੭	-	੧੨੪੧
ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ॥	ਜਪੁ ੧, ੧ : ੫	-	੧
ਭੁਖਿਆ ਭੁਖ ਨ ਉਤਰੈ ਗਲੀ ਭੁਖ ਨ ਜਾਇ ॥	ਮਾਝ ੧, ਵਾਰ ੧੯ ਸ, ੨, ੨ : ੩	-	੧੪੭
ਭੁਖੇ ਮੁਲਾਂ ਘਰੇ ਮਸੀਤਿ ॥	ਸਾਰ ੪, ਵਾਰ ੨੨ ਸ, ੧, ੧ : ੨	-	੧੨੪੫
ਭੁਗਤਿ ਗਿਆਨੁ ਦਇਆ ਭੰਡਾਰਣਿ ਘਟਿ ਘਟਿ ਵਾਜਹਿ ਨਾਦ ॥	ਜਪੁ ੧, ੨੯ : ੧	-	੬
ਭੁਗਤਿ ਨਾਮੁ ਗੁਰ ਸਬਦਿ ਬੀਚਾਰੀ ॥	ਰਾਮ ੧, ੧੧, ੩ : ੩	-	੮੭੯
ਭੁਗਤਿ ਮੁਕਤਿ ਕਾ ਕਾਰਨੁ ਸੁਆਮੀ ਮੂੜ ਤਾਹਿ ਬਿਸਰਾਵੈ ॥	ਗਉ ੯, ੩, ੨ : ੧	-	੨੧੯
ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੇਹੁ ਅੰਗੁਰੀਆ ॥	ਗਉ ੫, ੧੧੫*, ੧*: ੧	-	੨੦੩
ਭੁਜਾ ਗਹਿ ਕਾਢਿ ਲੀਓ ਸਾਧੂ ਸੰਗੁ ਦੀਨਾ ਰਾਮ ॥	ਬਿਹਾ ੫, ੯, ੪ : ੨	-	੫੪੮
ਭੁਜਾ ਬਾਂਧਿ ਭਿਲਾ ਕਰਿ ਡਾਰਿਓ ॥	ਗੋਂਡ ਕਬ, ੪, ੧ : ੧	-	੮੭੦
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥	ਸਿਰੀ ੧, ਅਸ ੧੨, ੮ : ੧	-	੬੧
ਭੁਲਣ ਵਿਚਿ ਕੀਆ ਸਭੁ ਕੋਈ ਕਰਤਾ ਆਪਿ ਨ ਭੁਲੈ ॥	ਪ੍ਰਭਾ ੧, ਅਸ ੪, ੮ : ੧	-	੧੩੪੪
ਭੁਲਿਆਂ ਆਪਿ ਸਮਝਾਇਸੀ ਜਾ ਕਉ ਨਦਰਿ ਕਰੇ ॥	ਸਲੋ ੩, ੬੭ : ੧	-	੧੪੨੧
ਭੁਲਿਆ ਸਹਜਿ ਮਿਲਾਇਸੀ ਸਬਦਿ ਮਿਲਾਵਾ ਹੋਇ ॥	ਸਿਰੀ ੩, ਅਸ ੨੩, ੭ : ੩	-	੬੮
ਭੁਲਿਆ ਚੁਕਿ ਗਇਆ ਤਪ ਤਾਲੁ ॥	ਮਲਾ ੧, ਵਾਰ ੨੦ ਸ, ੧, ੧ : ੪	-	੧੨੮੭
ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥	ਪ੍ਰਭਾ ੧, ਅਸ ੭, ੪ : ੧	-	੧੩੪੫
ਭੂਖ ਪਿਆਸੋ ਆਥਿ ਕਿਉ ਦਰਿ ਜਾਇਸਾ ਜੀਉ ॥	ਧਨਾ ੧, ਛੰਤ ੨, ੫ : ੧	-	੬੮੮
ਭੂਖ ਪਿਆਸੋ ਜੇ ਭਵੈ ਕਿਆ ਤਿਸੁ ਮਾਗਉ ਦੇਇ ॥	ਮਾਰੂ ੧, ਅਸ ੩, ੬ : ੧	-	੧੦੧੦
ਭੂਖੇ ਕਉ ਦੇਵਤ ਅਧਾਰ ॥	ਗਉ ੫, ਸੁਖ ੧੫, ੭ : ੨	-	੨੮੩
ਭੂਖੇ ਖਾਵਤ ਲਾਜ ਨ ਆਵੈ ॥	ਸੋਰ ੫, ੮੩, ੧ : ੧	-	੬੨੯
ਭੂਖੇ ਪ੍ਰੀਤਿ ਹੋਵੈ ਅੰਨੁ ਖਾਇ ॥	ਗਉ ੪, ੪੨, ੧ : ੨	-	੧੬੪
ਭੂਖੇ ਭਗਤਿ ਨ ਕੀਜੈ ॥	ਸੋਰ ਕਬ, ੧੧, ੧ : ੧	-	੬੫੬
ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ ॥	ਵਡ ੧, ਅਲਾ ੩, ੩ : ੩	-	੫੮੦
ਭੂੰਡੀ ਕਾਮਣਿ ਕਾਮਣਿਆਰਿ ॥	ਬਿਲਾ ੧, ੩, ੨ : ੨	-	੭੯੬
ਭੂੰਡੀ ਚਾਲ ਚਰਣ ਕਰ ਖਿਸਰੇ ਤੁਚਾ ਦੇਹ ਕੁਮਲਾਨੀ ॥	ਭੈਰ ੧, ੪, ੧ : ੧	-	੧੧੨੬
ਭੂਤ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥	ਸਾਰ ੧, ੧, ੪ : ੧	-	੧੧੯੭
ਭੂਪਤਿ ਹੋਇ ਕੈ ਰਾਜੁ ਕਮਾਇਆ ॥	ਆਸਾ ੫, ੮੬, ੧ : ੧	-	੩੯੧
ਭੂਪਤਿ ਰਾਜੇ ਰੰਗ ਰਾਇ ਸੰਚਹਿ ਬਿਖੁ ਮਾਇਆ ॥	ਸਾਰ ੪, ਵਾਰ, ੨੧ : ੧	-	੧੨੪੫
ਭੂਮਿ ਦਾਨ ਸੋਭਾ ਮੰਡਪਿ ਪਾਵੈ ॥	ਗੋਂਡ ਰਵਿ, ੨, ੩ : ੨	-	੮੭੫
ਭੂਮਿ ਦਾਨੁ ਅਰਪਿ ਧਰਾ ॥	ਸਾਰ ੫, ੧੩੧, ੧*: ੨	-	੧੨੨੯
ਭੂਮਿ ਦਾਨੁ ਗਊਆ ਘਣੀ ਭੀ ਅੰਤਰਿ ਗਰਬੁ ਗੁਮਾਨੁ ॥	ਸਿਰੀ ੧, ਅਸ ੧੪, ੪ : ੨	-	੬੨
ਭੂਮਿ ਮਸਾਣ ਕੀ ਭਸਮ ਲਗਾਈ ਗੁਰ ਬਿਨੁ ਤਤੁ ਨ ਪਾਇਆ ॥	ਗੂਜ ਤ੍ਰਿਲੋ, ੧, ੨ : ੨	-	੫੨੬
ਭੂਮੀਆ ਭੂਮਿ ਊਪਰਿ ਨਿਤ ਲੁਝੈ ॥	ਗਉ ੫, ੧੧੩, ੨ : ੧	-	੧੯੮
ਭੂਲਹਿ ਚੂਕਹਿ ਬਾਰਿਕ ਤੂੰ ਹਰਿ ਪਿਤਾ ਮਾਇਆ ॥	ਸਿਰੀ ੫, ੯੭, ੧ : ੨	-	੫੧
ਭੂਲਹਿ ਬਾਰਿਕ ਅਨਿਕ ਲਖ ਬਰੀਆ ਅਨ ਠਉਰ ਨਾਹੀ ਜਹ ਜਾਤਾ ॥	ਮਲਾ ੫, ੨, ੧*: ੨	-	੧੨੬੬

ਭੂਲ ਚੂਕ ਅਪਨਾ ਬਾਰਿਕੁ ਬਖਸਿਆ ਪਾਰਬ੍ਰਹਮ ਭਗਵਾਨਾ ॥	ਆਸਾ ੫, ੪੮, ੧ : ੨	-	੩੮੩
ਭੂਲ ਚੂਕ ਤੇਰੈ ਦਰਬਾਰਿ ॥	ਪ੍ਰਭਾ ੧, ੧੨, ੧ : ੩	-	੧੩੩੦
ਭੂਲਾ ਕਾਹੇ ਫਿਰਹਿ ਅਜਾਨ ॥	ਗਉ ੫, ਸੁਖ ੧੫, ੪ : ੬	-	੨੮੩
ਭੂਲਾ ਦੈਤੁ ਨ ਸਮਝਈ ਤਿਨਿ ਪ੍ਰਭ ਕੀਏ ਕਾਮ ॥	ਸਲੋ ੧, ੨੬ : ੩	-	੧੪੧੨
ਭੂਲਾ ਮਨੁ ਸਮਝੈ ਗੁਰ ਸਬਦੀ ਹਰਿ ਹਰਿ ਸਦਾ ਧਿਆਏ ॥	ਵਡ ੪, ੩, ੧ : ੩	-	੫੬੧
ਭੂਲਾ ਮਾਰਗਿ ਸਤਿਗੁਰਿ ਪਾਇਆ ॥	ਮਾਰੂ ੫, ਸੋਲਾ ੪, ੫ : ੨	-	੧੦੭੫
ਭੂਲਾ ਮਾਰਗਿ ਸੋ ਪਵੈ ਜਿਸੁ ਧੁਰਿ ਮਸਤਕਿ ਲੇਖੁ ॥	ਮਾਰੂ ੫, ਵਾਰ, ੧੩ : ੨	-	੧੦੯੯
ਭੂਲਾ ਮਾਰਗਿ ਪਾਇਓਨੁ ਗੁਣ ਅਵਗੁਣ ਨ ਬੀਚਾਰਿ ॥	ਸਿਰੀ ੫, ੮੮, ੪ : ੩	-	੪੯
ਭੂਲਿਓ ਮਨੁ ਮਾਇਆ ਉਰਝਾਇਓ ॥	ਜੈਤ ੯, ੧, ੧* : ੧	-	੭੦੨
ਭੂਲਿ ਬਿਗਾਰਿਓ ਅਪਨਾ ਕਾਜੁ ॥	ਆਸਾ ਕਬ, ੧੧, ੨ : ੨	-	੪੨੮
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ ॥	ਸਿਰੀ ੧, ਅਸ ੧੨, ੨ : ੨	-	੬੦
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ ॥	ਸਿਰੀ ੧, ਅਸ ੧੨, ੨ : ੧	-	੬੦
ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ ॥	ਵਡ ੩, ਅਲਾ ੨, ੩ : ੨	-	੫੮੩
ਭੂਲੀ ਭੂਲੀ ਥਲਿ ਚੜਾ ਥਲਿ ਚੜਿ ਡੂਗਰਿ ਜਾਉ ॥	ਸਿਰੀ ੧, ਅਸ ੬, ੭ : ੧	-	੫੭
ਭੂਲੀ ਭੂਲੀ ਮੈ ਫਿਰੀ ਪਾਧਰੁ ਕਹੈ ਨ ਕੋਇ ॥	ਮਾਰੂ ੩, ਵਾਰ ੩ ਸ, ੧, ੧ : ੧	-	੧੦੮੭
ਭੂਲੀ ਮਾਲਨੀ ਹੈ ਏਉ ॥	ਆਸਾ ਕਬ, ੧੪, ੧* : ੧	-	੪੭੯
ਭੂਲੇ ਸਿਖ ਗੁਰੂ ਸਮਝਾਏ ॥	ਮਾਰੂ ੧, ਸੋਲਾ ੧੧, ੧੩ : ੧	-	੧੦੩੨
ਭੂਲੇ ਕਉ ਗੁਰਿ ਮਾਰਗਿ ਪਾਇਆ ॥	ਗੋਂਡ ੫, ੭, ੨ : ੧	-	੮੬੪
ਭੂਲੇ ਚੂਕੇ ਮਾਰਗਿ ਪਾਵਹਿ ॥	ਮਾਰੂ ੧, ਸੋਲਾ ੨, ੮ : ੧	-	੧੦੨੧
ਭੂਲੇ ਮਾਰਗੁ ਜਿਨਹਿ ਬਤਾਇਆ ॥	ਬਿਲਾ ੫, ੮, ੧ : ੧	-	੮੦੩
ਭੂਲੇ ਮਾਰਗੁ ਜੋ ਦਸੇ ਤਿਸ ਕੈ ਲਾਗਉ ਪਾਇ ॥	ਮਾਰੂ ੧, ਅਸ ੩, ੪ : ੨	-	੧੦੧੦
ਭੂਲੋ ਰਾਵਣੁ ਮੁਗਧੁ ਅਚੇਤਿ ॥	ਗਉ ੧, ਅਸ ੮, ੫ : ੧	-	੨੨੪
ਭੂਲੌ ਰੇ ਠਗਮੂਰੀ ਖਾਇ ॥	ਸਾਰ ਨਾਮ, ੧, ੧* : ੨	-	੧੨੫੨
ਭੇਖ ਅਨੇਕ ਅਗਨਿ ਨਹੀ ਬੁਝੈ ॥	ਗਉ ੫, ਸੁਖ ੩, ੪ : ੩	-	੨੬੬
ਭੇਖ ਕਰਹਿ ਖਿੰਥਾ ਬਹੁ ਥਟੂਆ ॥	ਰਾਮ ੧, ਅਸ ੨, ੫ : ੧	-	੯੦੩
ਭੇਖ ਕਰਹਿ ਬਹੁ ਕਰਮ ਵਿਗੁਤੇ ਭਾਇ ਦੂਜੈ ਪਰਜ ਵਿਗੋਈ ॥	ਸਲੋ ੩, ੩੨ : ੨	-	੧੪੧੬
ਭੇਖ ਕਰੈ ਗੁਰ ਸਬਦੁ ਨ ਕਮਾਏ ॥	ਮਾਰੂ ੩, ਸੋਲਾ ੧੪, ੧੦ : ੨	-	੧੦੫੮
ਭੇਖ ਕਰੈ ਬਹੁਤੁ ਚਿਹਨ ਡੋਲੈ ਅੰਤਰਿ ਕਾਮੁ ਕ੍ਰੋਧੁ ਅਹੰਕਾਰੁ ॥	ਭੈਰ ੩, ੧੮, ੨ : ੧	-	੧੧੩੨
ਭੇਖ ਦਿਖਾਵੈ ਸਚੁ ਨ ਕਮਾਵੈ ॥	ਸੂਹੀ ੫, ੭, ੨ : ੧	-	੭੩੮
ਭੇਖਧਾਰੀ ਤੀਰਥੀ ਭਵਿ ਥਕੇ ਨਾ ਏਹੁ ਮਨੁ ਮਾਰਿਆ ਜਾਇ ॥	ਸੋਰ ੪, ਵਾਰ ੨੧ ਸ, ੩, ੨ : ੨	-	੬੫੦
ਭੇਖਧਾਰੀ ਭੇਖ ਕਰਿ ਥਕੇ ਅਠਿਸਠਿ ਤੀਰਥ ਨਾਇ ॥	ਸੋਰ ੪, ਵਾਰ ੬ ਸ, ੩, ੨ : ੫	-	੬੪੪
ਭੇਖ ਵਰਨ ਦੀਸਹਿ ਸਭਿ ਖੇਹ ॥	ਆਸਾ ੧, ੧੧, ੪ : ੨	-	੩੫੨
ਭੇਖਾਰੀ ਤੇ ਰਾਜੁ ਕਰਾਵੈ ਰਾਜਾ ਤੇ ਭੇਖਾਰੀ ॥	ਸਾਰ ਕਬ, ੨, ੩ : ੧	-	੧੨੫੨
ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ ॥	ਵਡ ੪, ਵਾਰ ੬ ਸ, ੩, ੨ : ੧	-	੫੮੮
ਭੇਖੀ ਹਾਥ ਨ ਲਧੀਆ ਸਭ ਬਧੀ ਜਮਕਾਲਿ ॥	ਮਾਰੂ ੩, ਵਾਰ ੯ ਸ, ੩, ੧ : ੪	-	੧੦੮੯
ਭੇਖੀ ਹਾਥ ਨ ਲਭਈ ਤੀਰਥਿ ਨਹੀ ਦਾਨੇ ॥	ਮਾਰੂ ੧, ਅਸ ੬, ੮ : ੧	-	੧੦੧੨
ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ॥	ਮਾਰੂ ੫, ਵਾਰ, ੧੩ : ੬	-	੧੦੯੯
ਭੇਖੁ ਭਵਨੀ ਹਠੁ ਨ ਜਾਨਾ ਨਾਨਕਾ ਸਚੁ ਗਹਿ ਰਹੇ ॥	ਬਿਲਾ ੧, ਛੰਤ ੨, ੧ : ੬	-	੮੪੪
ਭੇਟਤ ਸੰਗਿ ਇਹੁ ਭਵਜਲੁ ਤਾਰੇ ॥	ਸੂਹੀ ੫, ੧੩, ੧ : ੨	-	੭੩੯
ਭੇਟਤ ਸੰਗਿ ਸਾਧ ਸੰਤਨ ਕੈ ਸਦਾ ਜਪਉ ਦਇਆਲਾ ਜੀਉ ॥	ਮਾਝ ੫, ੩੩, ੨ : ੩	-	੧੦੪
ਭੇਟਤ ਸੰਗਿ ਹਰਿ ਹਰਿ ਗੁਨ ਗਾਇ ॥	ਗਉ ੫, ੧੦੯*, ੧* : ੨	-	੨੦੧
ਭੇਟਤ ਸੰਗਿ ਪਾਰਬ੍ਰਹਮੁ ਚਿਤਿ ਆਇਆ ॥	ਰਾਮ ੫; ੨੧, ੧ : ੧	-	੮੮੯
ਭੇਟਤ ਸੰਗਿ ਰਾਮ ਗੁਨ ਰਵੇ ॥	ਗਉ ੫, ਸੁਖ ੧੮, ੪ : ੩	-	੨੮੭
ਭੇਟਤ ਸਾਧਸੰਗ ਪਤੀਆਨਾ ॥	ਗਉ ੫, ਬਾਅ, ੪੨ : ੨	-	੨੫੯
ਭੇਟਤ ਸਾਧਸੰਗਿ ਗਈ ਬਲਾਏ ॥	ਗਉ ੫, ੧੧੦*, ੧* : ੨	-	੨੦੧
ਭੇਟਤ ਸਾਧੂ ਸੰਗ ਜਮ ਪੁਰਿ ਨਹ ਜਾਈਐ ॥	ਆਸਾ ੫, ਛੰਤ ੬, ੧ : ੨	-	੪੫੬
ਭੇਟਿਓ ਪੂਰਾ ਸਤਿਗੁਰੂ ਸਾਚਾ ਪ੍ਰਭ ਸਿਉ ਨੇਹ ॥	ਆਸਾ ੫, ਅਸ ੨, ੬ : ੨	-	੪੩੧

ਭੇਟੀਅਲੇ ਰਾਇ ਨਿਸੰਗਾ ॥	ਰਾਮ ਕਬ, ੧੦, ੨ : ੪	-	੯੭੨
ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ ॥	ਵਡ ੧, ਅਲਾ ੨, ੨ : ੪	-	੫੭੯
ਭੇਟੈ ਤਾਸੁ ਪਰਮ ਗੁਰਦੇਉ ॥	ਰਾਮ ਬੇਣੀ, ੧, ੩ : ੪	-	੯੭੪
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥	ਮਾਝ ੧, ਵਾਰ ੨੬ ਸ, ੧, ੧ : ੩	-	੧੪੯
ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕਤਿ ਚਲਾਇਆ ॥	ਸਿਰੀ ੧, ਪਹ ੧, ੪ : ੩	-	੭੫
ਭੇਦੁ ਨ ਜਾਣਹੁ ਮਾਣਸ ਦੇਹਾ ॥	ਮਾਰੂ ੫, ਸੋਲਾ ੫, ੮ : ੨	-	੧੦੭੬
ਭੇਦੁ ਨ ਜਾਣਹੁ ਮੂਲਿ ਸਾਂਈ ਜੇਹਿਆ ॥	ਆਸਾ ੫, ੧੦੮, ੧ : ੨	-	੩੯੭
ਭੇਦੁ ਨਾਹੀ ਹੈ ਪਾਰਬ੍ਰਹਮਾ ॥	ਗਉ ੫, ਅਸ ੧, ੪ : ੪	-	੨੩੫
ਭੇਦੁ ਬਭੀਖਣ ਗੁਰਮੁਖਿ ਪਰਚਾਇਣੁ ॥	ਰਾਮ ੧, ਸਿਗੋ, ੪੦ : ੪	-	੯੪੨
ਭੈ ਅਟਵੀਅੰ ਮਹਾ ਨਗਰ ਬਾਸੰ ਧਰਮ ਲਖ੍ਣ ਪ੍ਰਭ ਮਇਆ ॥	ਸਸ ੫, ੪੪ : ੪	-	੧੩੫੮
ਭੈ ਸੰਕਟ ਕਾਟੇ ਨਾਰਾਇਣ ਦਇਆਲ ਜੀਉ ॥	ਰਾਮ ੫, ਛੰਤ ੪, ੨ : ੧	-	੯੨੬
ਭੈ ਸਚਿ ਰਾਤੀ ਦੇਹੁਰੀ ਜਿਹਵਾ ਸਚੁ ਸੁਆਉ ॥	ਸਿਰੀ ੧, ੧੫, ੨ : ੨	-	੧੯
ਭੈ ਸਭ ਬਿਨਸਹਿ ਹਰਿ ਕੈ ਨਾਇ ॥	ਗਉ ੫, ੯੫, ੧ : ੪	-	੧੮੪
ਭੈ ਸਾਗਰੋ ਭੈ ਸਾਗਰੁ ਤਰਿਆ ਹਰਿ ਹਰਿ ਨਾਮੁ ਧਿਆਏ ਰਾਮ ॥	ਸੂਹੀ ੫, ਛੰਤ ੮, ੧ : ੧	-	੭੮੨
ਭੈ ਕਉ ਭਉ ਪੜਿਆ ਸਿਮਰਤ ਹਰਿ ਨਾਮ ॥	ਭੈਰ ੫, ੫੨, ੧*: ੧	-	੧੧੫੧
ਭੈ ਕਾ ਸਹਜੁ ਸੀਗਾਰੁ ਕਰਿਹੁ ਸਚਿ ਰਹਹੁ ਲਿਵ ਲਾਇ ॥	ਸਲੋ ੩, ੫੭ : ੮	-	੧੪੨੦
ਭੈ ਕਾ ਸੰਜਮੁ ਜੇ ਕਰੇ ਦਾਰੂ ਭਾਉ ਲਾਏਇ ॥	ਰਾਮ ੩, ਵਾਰ ੪ ਸ, ੩, ੩ : ੨	-	੯੪੮
ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥	ਸਲੋ ੯, ੧੬ : ੧	-	੧੪੨੭
ਭੈ ਕਾਟਿ ਨਿਰਭਉ ਤਰਹਿ ਦੁਤਰੁ ਗੁਰਿ ਮਿਲਿਐ ਕਾਰਜ ਸਾਰਏ ॥	ਤੁਖਾ ੧, ਛੰਤ ੬, ੩ : ੫	-	੧੧੧੩
ਭੈ ਕੀਆ ਦੇਹਿ ਸਲਾਈਆ ਨੈਣੀ ਭਾਵ ਕਾ ਕਰਿ ਸੀਗਾਰੋ ॥	ਤਿਲੰ ੧, ੪, ੧ : ੪	-	੭੨੨
ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥	ਮਾਝ ੧, ਵਾਰ ੩ ਸ, ੨, ੨ : ੩	-	੧੩੯
ਭੈਣ ਭਾਈ ਸਭਿ ਸਜਣਾ ਤੁਧੁ ਜੇਹਾ ਨਾਹੀ ਕੋਇ ਜੀਉ ॥	ਸਿਰੀ ੫, ਅਸ ੨੯, ੧ : ੩	-	੭੩
ਭੈ ਤਨਿ ਅਗਨਿ ਭਖੈ ਭੈ ਨਾਲਿ ॥	ਗਉ ੧, ੧, ੨ : ੧	-	੧੫੧
ਭੈ ਤਰੇ ਸਾਗਰ ਪਾਰਿ ॥	ਬਿਲਾ ੫, ਅਸ ੧, ੨ : ੪	-	੮੩੭
ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥	ਬਿਲਾ ੫, ੫੪, ੧ : ੧	-	੮੧੪
ਭੈ ਤੇ ਸਹਜੁ ਪਾਈਐ ਮਿਲਿ ਜੋਤੀ ਜੋਤਿ ਅਪਾਰ ॥	ਮਲਾ ੧, ਵਾਰ, ੨੨ : ੪	-	੧੨੮੮
ਭੈ ਤੇ ਨਿਰਭਉ ਹੋਇ ਬਸਾਨਾ ॥	ਗਉ ੫, ਸੁਖ ੧੭, ੨ : ੫	-	੨੮੫
ਭੈ ਤੇ ਨਿਰਭਉ ਡਰਤਾ ਫਿਰੈ ॥	ਰਾਮ ੫, ੫੪, ੨ : ੩	-	੯੦੦
ਭੈ ਤੇ ਨਿਰਭਉ ਪਾਈਐ ਜਿਸ ਦਾ ਅੰਤੁ ਨ ਪਾਰਾਵਾਰੁ ॥	ਮਲਾ ੧, ਵਾਰ, ੨੨ : ੬	-	੧੨੮੮
ਭੈ ਤੇ ਨਿਰਭਉ ਪਾਈਐ ਮਿਲਿ ਜੋਤੀ ਜੋਤਿ ਅਪਾਰ ॥	ਗੂਜ ੩, ਵਾਰ ੧੯ ਸ, ੩, ੧ : ੧੦	-	੫੧੬
ਭੈ ਤੇ ਭੈਜਲੁ ਲੰਘੀਐ ਗੁਰਮਤੀ ਵੀਚਾਰੁ ॥	ਮਲਾ ੧, ਵਾਰ, ੨੨ : ੫	-	੧੨੮੮
ਭੈ ਤੇਰੈ ਡਰੁ ਅਗਲਾ ਖਪਿ ਖਪਿ ਛਿਜੈ ਦੇਹ ॥	ਸਿਰੀ ੧, ੬, ੪ : ੧	-	੧੬
ਭੈ ਤ੍ਰਾਸ ਨਾਸ ਕ੍ਰਿਪਾਲ ਗੁਣ ਨਿਧਿ ਸਫਲ ਸੁਆਮੀ ਸੇਵ ॥	ਗੂਜ ੫, ਅਸ ੨, ੧ : ੨	-	੫੦੮
ਭੈ ਦੂਰਿ ਕਰਤਾ ਪਾਪ ਹਰਤਾ ਦੁਸਹ ਦੁਖ ਭਵ ਖੰਡਨੋ ॥	ਰਾਮ ੫, ਛੰਤ ੨, ੧ : ੪	-	੯੨੫
ਭੈ ਨਾਸਨ ਦੁਰਮਤਿ ਹਰਨ ਕਲਿ ਮੈ ਹਰਿ ਕੋ ਨਾਮੁ ॥	ਸਲੋ ੯, ੨੦ : ੧	-	੧੪੨੭
ਭੈ ਨਿਰਭਉ ਹਰਿ ਅਟਲੁ ਮਨਿ ਸਬਦਿ ਗੁਰ ਨੇਜਾ ਗਡਿਓ ॥	ਸਵ ੩, ਸਲ੍ਹ, ੨੧ : ੩	-	੧੩੯੬
ਭੈ ਨਿਰਭਉ ਮਾਣਿਅਉ ਲਾਖ ਮਹਿ ਅਲਖੁ ਲਖਾਯਉ ॥	ਸਵ ੫, ਕਲ੍ਹ, ੮ : ੧	-	੧੪੦੮
ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥	ਰਾਮ ੩, ਵਾਰ ੮ ਸ, ੩, ੧ : ੩	-	੯੪੯
ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥	ਸਲੋ ੩, ੫੨ : ੩	-	੧੩੮੦
ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥	ਸੋਰ ੪, ਵਾਰ ੬ ਸ. ੩, ੨ : ੮	-	੬੪੫
ਭੈ ਪਇਐ ਮਲੁ ਕਟੀਐ ਨਿਰਮਲ ਹੋਵੈ ਸਰੀਰੁ ॥	ਗੂਜ ੩, ਵਾਰ ੧੯ ਸ, ੩, ੧ : ੬	-	੫੧੬
ਭੈ ਪਾਰਬ੍ਰਹਮ ਹੋਵਹਿ ਨਿਰਮਲਾ ਤੂ ॥	ਮਾਰੂ ੫, ਸੋਲਾ ੭, ੭ : ੨	-	੧੦੭੮
ਭੈ ਪਾਵਕ ਪਾਰਿ ਪਰਾਨਿ ਹਾਂ ॥	ਆਸਾ ੫, ੧੫੮, ੨ : ੨	-	੪੦੯
ਭੈ ਬਿਚਿ ਭਾਉ ਭਾਇ ਕੋਊ ਬੂਝਹਿ ਹਰਿ ਰਸੁ ਪਾਵੈ ਭਾਈ ॥	ਕੇਦਾ ਕਬ, ੩, ੨ : ੧	-	੧੧੨੩
ਭੈ ਬਿਨਸੇ ਉਤਰੀ ਸਭ ਚਿੰਦ ॥	ਪ੍ਰਭਾ ੫, ੬, ੧ : ੪	-	੧੩੩੯
ਭੈ ਬਿਨਸੇ ਆਤਮ ਸੁਖ ਸਾਰਾ ॥	ਗਉ ੫, ੧੧੩*, ੨ : ੨	-	੨੦੨
ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥	ਬਿਲਾ ੫, ੪੯, ੩ : ੧	-	੮੧੩

ਭੈ ਵਿਚਿ ਸੂਰਜੁ ਭੈ ਵਿਚਿ ਚੰਦੁ ॥	ਆਸਾ ੧, ਵਾਰ ੪ ਸ, ੧, ੧ : ੭ -	੪੬੪
ਭੈ ਵਿਚਿ ਖੁੰਬਿ ਚੜਾਈਐ ਸਰਮੁ ਪਾਹੁ ਤਨਿ ਹੋਇ ॥	ਆਸਾ ੧, ਵਾਰ ੧੧ ਸ, ੧, ੧ : ੫ -	੪੬੮
ਭੈ ਵਿਚਿ ਚਲਹਿ ਲਖ ਦਰੀਆਉ ॥	ਆਸਾ ੧, ਵਾਰ ੪ ਸ, ੧, ੧ : ੨ -	੪੬੪
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥	ਮਾਝ ੧, ਵਾਰ ੨੫ ਸ, ੩, ੧ : ੧ -	੧੪੯
ਭੈ ਵਿਚਿ ਜੋਧ ਮਹਾਬਲ ਸੂਰ ॥	ਆਸਾ ੧, ਵਾਰ ੪ ਸ, ੧, ੧ : ੧੧ -	੪੬੪
ਭੈ ਵਿਚਿ ਧਰਤੀ ਦਬੀ ਭਾਰਿ ॥	ਆਸਾ ੧, ਵਾਰ ੪ ਸ, ੧, ੧ : ੪ -	੪੬੪
ਭੈ ਵਿਚਿ ਨਿਰਭਉ ਪਾਇਆ ॥	ਸੋਰ ੧, ੧੨, ੩ : ੩ -	੫੯੯
ਭੈ ਵਿਚਿ ਪਵਣੁ ਵਹੈ ਸਦਵਾਉ ॥	ਆਸਾ ੧, ਵਾਰ ੪ ਸ, ੧, ੧ : ੧ -	੪੬੪
ਭੈ ਵਿਚਿ ਬੈਸੈ ਭੈ ਰਹੈ ਭੈ ਵਿਚਿ ਕਮਾਵੈ ਕਾਰ ॥	ਗੂਜ ੩, ਵਾਰ ੧੯ ਸ, ੩, ੧ : ੮ -	੫੧੬
ਭੈ ਵਿਚਿ ਰਾਜਾ ਧਰਮ ਦੁਆਰੁ ॥	ਆਸਾ ੧, ਵਾਰ ੪ ਸ, ੧, ੧ : ੬ -	੪੬੪
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥	ਮਾਝ ੧, ਵਾਰ ੨੫ ਸ, ੩, ੨ : ੧ -	੧੪੯
ਭੋਗਹਿ ਭੋਗ ਅਨੇਕ ਵਿਣੁ ਨਾਵੈ ਸੁੰਞਿਆ ॥	ਆਸਾ ੫, ੧੧੦, ੨ : ੧ -	੩੯੮
ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥	ਮਾਰੂ ੫, ਵਾਰ, ੨੦ : ੬ -	੧੧੦੧
ਭੋਗਹੁ ਰੋਗ ਸੁ ਅੰਤਿ ਵਿਗੋਵੈ ॥	ਮਾਰੂ ੧, ਸੋਲਾ ੧੪, ੭ : ੨ -	੧੦੩੪
ਭੋਗਨਹਾਰੇ ਭੋਗਿਆ ਇਸੁ ਮੂਰਤਿ ਕੇ ਮੁਖ ਛਾਰੁ ॥	ਆਸਾ ਕਬ, ੧੪, ੪ : ੨ -	੪੭੯
ਭੋਗਨਾ ਮਨ ਮਧੇ ਹਰਿ ਰਸੁ ਸੰਤਸੰਗਤਿ ਮਹਿ ਲੀਵਨਾ ॥	ਮਾਰੂ ੫, ਅਸ ੬, ੪ : ੧ -	੧੦੧੯
ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥	ਸੋਰ ੫, ਅਸ ੨, ੩ : ੩ -	੬੪੧
ਭੋਗੀ ਕਉ ਦੁਖੁ ਰੋਗ ਵਿਆਪੈ ॥	ਬਸੰ ੧, ਅਸ ੪, ੮ : ੧ -	੧੧੮੯
ਭੋਜਨ ਅਨਿਕ ਪ੍ਰਕਾਰ ਬਹੁ ਕਪਰੇ ॥	ਗਉ ੫, ਅਸ ੪, ੧ : ੩ -	੨੩੭
ਭੋਜਨ ਗਿਆਨੁ ਮਹਾ ਰਸੁ ਮੀਠਾ ॥	ਮਾਰੂ ੧, ਸੋਲਾ ੧੧, ੧੬ : ੧ -	੧੦੩੨
ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ ॥	ਸਸ ੫, ੪੦ : ੪ -	੧੩੫੭
ਭੋਜਨ ਪੂਰਨ ਰਹੇ ਅਘਾਈ ॥	ਆਸਾ ੫, ੭੯, ੧ : ੨ -	੩੯੦
ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ ॥	ਵਡ ੧, ਅਲਾ ੪, ੩ : ੩ -	੫੮੧
ਭੋਜਨੁ ਸਾਚੁ ਮਿਲੈ ਆਘਾਈ ॥	ਮਾਰੂ ੧, ਸੋਲਾ ੫, ੭ : ੧ -	੧੦੨੪
ਭੋਜਨੁ ਨਾਮੁ ਨਿਰੰਜਨ ਸਾਰੁ ॥	ਗਉ ੧, ਅਸ ੧੫, ੫ : ੧ -	੨੨੭
ਭੋਜਨੁ ਭਾਉ ਕੀਰਤਨ ਆਧਾਰੁ ॥	ਰਾਮ ੫, ੨੦, ੨ : ੩ -	੮੮੮
ਭੋਜਨੁ ਭਾਉ ਭਰਮੁ ਭਉ ਭਾਗੈ ॥	ਆਸਾ ੧, ੨੦, ੪ : ੧ -	੩੫੫
ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥	ਮਾਰੂ ੫, ਵਾਰ, ੨੨ : ੬ -	੧੧੦੨
ਭੈ ਭਾਇ ਭਗਤਿ ਲਾਗੋ ਮੇਰਾ ਹੀਅਰਾ ਮਨੁ ਸੋਇਓ ਗੁਰਮਤਿ ਜਾਗਾ ॥	ਮਾਲੀ ੪, ੪, ੧ : ੧ -	੯੮੫
ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲਿ ਸੋਵਤ ਜਾਗੀ ॥	ਕਾਨ ੫, ੧੮, ੧ : ੨ -	੧੩੦੧
ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ ॥	ਗਉ ੫, ਵਾਰ ੧੯ ਸ, ੫, ੧ : ੧ -	੩੨੨
ਭੋਰੁ ਭਇਆ ਬਹੁਰਿ ਪਛੁਤਾਨੀ ॥	ਆਸਾ ੫, ੭੬, ੧ : ੨ -	੩੮੯
ਭੋਰੁ ਭਇਆ ਮੈ ਪ੍ਰਿਅ ਮੁਖ ਪੇਖੇ ਗ੍ਰਿਹਿ ਮੰਗਲ ਸੁਹਲਾਵੀ ॥	ਮਲਾ ੫, ੩, ੧*: ੨ -	੧੨੬੬
ਭੋਰੇ ਭੋਰੇ ਰੂਹੜੇ ਸੇਵੇਦੇ ਆਲਕੁ ॥	ਮਾਰੂ ੫, ਵਾਰ ੫ ਸ, ੫, ੩ : ੧ -	੧੦੯੫
ਭੋਲਤਣਿ ਭੈ ਮਨਿ ਵਸੈ ਹੇਕੈ ਪਾਧਰ ਹੀੜੁ ॥	ਮਾਰੂ ੩, ਵਾਰ ੧੪ ਸ, ੧, ੧ : ੧ -	੧੦੯੧
ਭੋਲਾਵੜੈ ਭੁਲੀ ਭੁਲਿ ਭੁਲਿ ਪਛੋਤਾਣੀ ॥	ਤੁਖਾ ੧, ਛੰਤ ੪, ੧ : ੧ -	੧੧੧੧
ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ ॥	ਮਲਾ ੧, ਵਾਰ ੩ ਸ, ੧, ੧ : ੨ -	੧੨੭੯
ਭੋਲਿਆ ਹਉਮੈ ਸੁਰਤਿ ਵਿਸਾਰਿ ॥	ਬਸੰ ੧, ੧, ੧*: ੧ -	੧੧੬੮
ਭੋਲੇ ਭਾਇ ਮਿਲੇ ਰਘੁਰਾਇਆ ॥	ਗਉ ਕਬ, ੬, ੪ : ੨ -	੩੨੪
ਭ੍ਰਮ ਕਾ ਸੰਗਲੁ ਤੋੜਿ ਨਿਰਾਲਾ ਹਰਿ ਅੰਤਰਿ ਹਰਿ ਰਸੁ ਪਾਇਆ ॥	ਮਾਰੂ ੧, ਸੋਲਾ ੨੧, ੧ : ੩ -	੧੦੪੧
ਭ੍ਰਮ ਕਾਟੇ ਗੁਰਿ ਆਪਣੈ ਪਾਏ ਬਿਸਰਾਮਾ ॥	ਆਸਾ ੫, ੧੧੯, ੧ : ੨ -	੪੦੦
ਭ੍ਰਮ ਕਾ ਮੋਹਿਆ ਪਾਵੈ ਫੰਧੁ ॥	ਭੈਰ ੫, ੧੨, ੨ : ੨ -	੧੧੬੦
ਭ੍ਰਮ ਕੀ ਕੂਈ ਤ੍ਰਿਸਨਾ ਰਸ ਪੰਕਜ ਅਤਿ ਤੀਖ੍ਯਣ ਮੋਹ ਕੀ ਫਾਸ ॥	ਗਉ ੫, ੧੨੦*, ੧ : ੧ -	੨੦੪
ਭ੍ਰਮ ਕੀ ਜਾਲੀ ਤਾ ਕੀ ਕਾਟੀ ਜਾ ਕਉ ਸਾਧਸੰਗਤਿ ਬਿਸ੍ਵਾਸਾ ॥	ਗਉ ੫, ੧੩੩*, ੧ : ੨ -	੨੦੮
ਭ੍ਰਮ ਕੇ ਪਰਦੇ ਸਤਿਗੁਰ ਖੋਲ੍ਹੇ ॥	ਆਸਾ ੫, ੫੭, ੧*: ੨ -	੩੮੫
ਭ੍ਰਮ ਕੇ ਬੰਧਨ ਕਾਟਹੁ ਪਰਮੇਸਰ ਨਾਨਕ ਕੇ ਪ੍ਰਭ ਸਦਾ ਕ੍ਰਿਪਾਲ ॥	ਬਿਲਾ ੫, ੨੨, ੨ : ੨ -	੮੦੬
ਭ੍ਰਮ ਕੇ ਮੂਸੇ ਤੂੰ ਰਾਖਤ ਪਰਦਾ ਪਾਛੈ ਜੀਅ ਕੀ ਮਾਨੀ ॥	ਆਸਾ ੫, ੧੨੮, ੧*: ੨ -	੪੦੩

ਮਹਲਿ ਬੁਲਾਇੜੀਏ ਬਿਲਮੁ ਨ ਕੀਜੈ ॥	ਤੁਖਾ ੧, ਛੰਤ ੪, ੪ : ੧	-	੧੧੧੧
ਮਹਲਿ ਬੁਲਾਇੜੀਏ ਭਗਤਿ ਸਨੇਹੀ ਰਾਮ ॥	ਬਿਲਾ ੧, ਛੰਤ ੨, ੪ : ੧	-	੮੪੪
ਮਹਲਿ ਬੁਲਾਈ ਠਾਕ ਨ ਪਾਈ ॥	ਰਾਮ ੧, ਓਅੰ, ੨੯ : ੬	-	੯੩੩
ਮਹਲੀ ਖਸਮੁ ਸੁਣੇ ਸਾਬਾਸਿ ॥	ਆਸਾ ੧, ੨੧, ੨ : ੨	-	੩੫੫
ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ ॥	ਵਡ ੧, ਅਲਾ ੨, ੨ : ੫	-	੫੭੯
ਮਹਲੀ ਮਹਲਿ ਸਹਜ ਸੁਖੁ ਪਾਏ ॥	ਮਾਝ ੩, ਅਸ ੧੪, ੮ : ੨	-	੧੧੭
ਮਹਲੀ ਮਹਲਿ ਬੁਲਾਈਐ ਸੋ ਪਿਰੁ ਰਾਵੇ ਰੰਗਿ ॥	ਸਿਰੀ ੧, ਅਸ ੬, ੬ : ੨	-	੫੭
ਮਹਲੁ ਸਾਹ ਕਾ ਕਿਨ ਬਿਧਿ ਪਾਵੈ ॥	ਗਉ ੫, ੮੫, ੩ : ੧	-	੧੮੧
ਮਹਲੁ ਕੁਮਹਲੁ ਨ ਜਾਣਨੀ ਮੂਰਖ ਅਪਣੈ ਸੁਆਇ ॥	ਸੋਰ ੪, ਵਾਰ ੧੮ ਸ, ੩, ੨ : ੧	-	੬੪੯
ਮਹਲੁ ਨ ਪਾਵੈ ਕਹਤੌ ਪਹੁਤਾ ॥	ਸੂਹੀ ੫, ੭, ੧ : ੨	-	੭੩੮
ਮਹਲੁ ਨ ਪਾਵੈ ਫਿਰਤ ਬਿਗਾਨਾ ॥	ਸੂਹੀ ੫, ਅਸ ੧, ੫ : ੨	-	੭੫੯
ਮਹਲੁ ਨਾਹੀ ਡੋਹਾਗਣੀ ਅੰਤਿ ਗਈ ਪਛੁਤਾਇ ॥	ਆਸਾ ੩, ਅਸ ੩੩, ੭ : ੨	-	੪੨੮
ਮਹਲੈ ਅੰਦਰਿ ਮਹਲੁ ਕੋ ਪਾਏ ॥	ਮਾਰੂ ੩, ਸੋਲਾ ੨੦, ੮ : ੧	-	੧੦੬੪
ਮਹਾ ਉਗ੍ਰ ਪਾਪ ਸਾਕਤ ਨਰ ਕੀਨੇ ਮਿਲਿ ਸਾਧੂ ਲੂਕੀ ਦੀਜੈ ॥	ਕਲਿ ੪, ਅਸ ੨, ੪ : ੨	-	੧੩੨੪
ਮਹਾ ਉਦਾਸੁ ਤਪੀਸਰੁ ਥੀਵੈ ॥	ਗਉ ੫, ਸੁਖ ੩, ੨ : ੨	-	੨੬੫
ਮਹਾ ਉਦਿਆਨ ਅਟਵੀ ਤੇ ਕਾਢੇ ਮਾਰਗੁ ਸੰਤ ਕਹਿਓ ॥	ਸਾਰ ੫, ੧੨੩, ੨ : ੧	-	੧੨੨੮
ਮਹਾ ਉਦਿਆਨ ਅੰਧਕਾਰ ਮਹਿ ਜਿਨਿ ਸੀਧਾ ਮਾਰਗੁ ਦਿਖਾਯਾ ॥	ਧਨਾ ੫, ੮, ੧ : ੨	-	੬੭੨
ਮਹਾ ਉਦਿਆਨ ਪਾਵਕ ਸਾਗਰ ਭਏ ਹਰਖ ਸੋਗ ਮਹਿ ਬਸਨਾ ॥	ਆਸਾ ੫, ੫੦, ੨ : ੧	-	੩੮੩
ਮਹਾ ਅਗਨਿ ਤੇ ਆਪਿ ਉਬਾਰਿਆ ॥	ਮਾਰੂ ੫, ੧੯, ੪ : ੮	-	੧੦੦੫
ਮਹਾ ਅਗਨਿ ਤੇ ਹਾਥੁ ਦੇ ਰਾਖਾ ॥	ਗਉ ੫, ਅਸ ੯, ੩ : ੨	-	੨੩੯
ਮਹਾ ਅਗਨਿ ਤੇ ਤੁਧੁ ਹਾਥ ਦੇ ਰਾਖੇ ਪਏ ਤੇਰੀ ਸਰਣਾਈ ॥	ਸੂਹੀ ੫, ੫੨, ੧ : ੧	-	੭੪੮
ਮਹਾ ਅਗਾਹ ਅਗਨਿ ਕਾ ਸਾਗਰੁ ॥	ਆਸਾ ੫, ੨੬, ੨ : ੧	-	੩੭੭
ਮਹਾ ਅਨੰਦ ਅਚਿੰਤ ਸਹਜਾਇਆ ॥	ਆਸਾ ੫, ੫, ੧*: ੧	-	੩੭੧
ਮਹਾ ਅਨੰਦ ਕਰਹੁ ਦਾਸ ਹਰਿ ਕੇ ਨਾਨਕ ਬਿਸ੍ਵਾਸੁ ਮਨਿ ਆਇਓ ॥	ਮਲਾ ੫, ੧੮, ੨ : ੨	-	੧੨੭੦
ਮਹਾ ਅਨੰਦ ਕਰੇ ਸਦ ਕੇਲਾ ॥	ਆਸਾ ਨਾਮ, ੨, ੧*: ੨	-	੪੮੫
ਮਹਾ ਅਨੰਦ ਕੀਰਤਨ ਹਰਿ ਸੁਨੀਆ ॥	ਟੋਡੀ ੫, ੧੭, ੩ : ੨	-	੭੧੫
ਮਹਾ ਅਨੰਦ ਭਏ ਸੁਖੁ ਪਾਇਆ ਸੰਤਨ ਕੈ ਪਰਸਾਦੇ ॥	ਸੋਰ ੫, ੧੯, ੪ : ੧	-	੬੧੪
ਮਹਾ ਅਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ॥	ਧਨਾ ੫, ੩੮, ੨ : ੧	-	੬੮੦
ਮਹਾ ਅਨੰਦੁ ਸਹਜੁ ਭਇਆ ਮਨਿ ਤਨਿ ਸੁਖੁ ਪਾਇਆ ॥	ਆਸਾ ੩, ਛੰਤ ੭, ੮ : ੨	-	੪੪੧
ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥	ਧਨਾ ੫, ੪, ੧ : ੨	-	੬੭੧
ਮਹਾ ਅਨੰਦੁ ਗੁਰ ਸਬਦੁ ਵੀਚਾਰਿ ॥	ਆਸਾ ੫, ੨, ੩ : ੩	-	੩੭੦
ਮਹਾ ਅਭਾਗ ਅਭਾਗ ਹੈ ਜਿਨ ਕੇ ਤਿਨ ਸਾਧੂ ਧੂਰਿ ਨ ਪੀਜੈ ॥	ਕਲਿ ੪, ਅਸ ੩, ੬ : ੧	-	੧੩੨੫
ਮਹਾ ਸੰਤੋਖੁ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨੁ ॥	ਧਨਾ ੫, ੫੧, ੧*: ੨	-	੬੮੨
ਮਹਾ ਸਾਗਰੁ ਸਮੁਦੁ ਲੰਘਨਾ ਪਾਰਿ ਨ ਪਰਨਾ ਜਾਇ ॥	ਮਾਰੂ ੫, ੧੧, ੨ : ੨	-	੧੦੦੧
ਮਹਾ ਸਾਗਰੁ ਨਹ ਵਿਆਪੈ ਖਿਨਹਿ ਉਤਰਿਓ ਤੀਰਿ ॥	ਮਾਰੂ ੫, ਅਸ ੩, ੨ : ੨	-	੧੦੧੮
ਮਹਾ ਸੁਖੁ ਪਾਇਆ ਬਰਨਿ ਨ ਸਾਕਉ ਰੇਨੁ ਨਾਨਕ ਜਨ ਪਾਗੀ ॥	ਮਲਾ ੫, ੫, ੨ : ੨	-	੧੨੬੭
ਮਹਾ ਕਸਟ ਕਾਟੈ ਖਿਨ ਭੀਤਰਿ ਰਸਨਾ ਨਾਮੁ ਚਿਤਾਰੇ ॥	ਗਉ ੫, ੧੩੮*, ੧ : ੧	-	੨੧੦
ਮਹਾ ਕਸਾਬਿ ਛੁਰੀ ਸਟਿ ਪਾਈ ॥	ਰਾਮ ੫, ੫੦, ੨ : ੨	-	੮੯੮
ਮਹਾ ਕਰੂਪ ਦੁਖੀਏ ਸਦਾ ਕਾਲੇ ਮੁਹ ਮਾਇਆ ॥	ਸਾਰ ੪, ਵਾਰ, ੧੭ : ੨	-	੧੨੪੪
ਮਹਾ ਕਲੋਲ ਬੁਝਹਿ ਮਾਇਆ ਕੇ ਕਰਿ ਕਿਰਪਾ ਮੇਰੇ ਦੀਨ ਦਇਆਲ ॥	ਧਨਾ ੫, ੫੧, ੧ : ੧	-	੬੮੩
ਮਹਾ ਕਿਲਬਿਖ ਕੋਟਿ ਦੋਖ ਰੋਗਾ ਪ੍ਰਭ ਦ੍ਰਿਸਟਿ ਤੁਹਾਰੀ ਹਾਤੇ ॥	ਦੇਵ ੫, ੮, ੨ : ੧	-	੫੩੦
ਮਹਾ ਗੰਭੀਰ ਪਤ੍ਰ ਪਾਤਾਲਾ ਨਾਨਕ ਸਰਬ ਜੁਆਇਆ ॥	ਗੂਜ ੧, ਅਸ ੧, ੮ : ੧	-	੫੦੩
ਮਹਾ ਗੰਭੀਰੁ ਸਦਾ ਸੁਖਦਾਤਾ ਤਿਸ ਕਾ ਅੰਤੁ ਨ ਪਾਇਆ ॥	ਸੋਰ ੩, ੩, ੩ : ੧	-	੬੦੦
ਮਹਾ ਗਰਤ ਮਹਿ ਨਿਘਰਤ ਜਾਤਾ ॥	ਸੂਹੀ ੫, ੨੦, ੪ : ੨	-	੭੪੧
ਮਹਾ ਗਰੀਬ ਜਨ ਸਾਧ ਅਨਾਥ ॥	ਗਉ ੫, ੧੫੪, ੪ : ੧	-	੧੯੭
ਮਹਾ ਜੁਧ ਜੋਧ ਬਹੁ ਕੀਨ੍ਹੇ ਵਿਚਿ ਹਉਮੈ ਪਚੈ ਪਚਾਇ ਜੀਉ ॥	ਆਸਾ ੪, ਛੰਤ ੧੧, ੩ : ੪	-	੪੪੫
ਮਹਾ ਤਪਤਿ ਸਾਗਰ ਸੰਸਾਰ ॥	ਗਉ ੫, ੧੫੨, ੨ : ੧	-	੧੯੬

ਮੰਘਿਰਿ ਪ੍ਰਭੁ ਆਰਾਧਣਾ ਬਹੁੜਿ ਨ ਜਨਮੜੀਆਹ ॥	ਮਾਝ ੫, ਬਾਰਾ, ੧੦ : ੯	-	੧੩੫
ਮੰਘਿਰਿ ਮਾਹਿ ਸੋਹੰਦੀਆ ਹਰਿ ਪਿਰ ਸੰਗਿ ਬੈਠੜੀਆਹ ॥	ਮਾਝ ੫, ਬਾਰਾ, ੧੦ : ੧	-	੧੩੫
ਮਛਰ ਡੰਗ ਸਾਇਰ ਭਰ ਸੁਭਰ ਬਿਨੁ ਹਰਿ ਕਿਉ ਸੁਖੁ ਪਾਈਐ ॥	ਤੁਖਾ ੧, ਬਾਰਾ, ੧੦ : ੫	-	੧੧੦੮
ਮਛੁ ਕਛੁ ਕੂਰਮੁ ਆਗਿਆ ਅਉਤਰਾਸੀ ॥	ਮਾਰੂ ੫, ਸੋਲਾ ੧੧, ੮ : ੨	-	੧੦੮੨
ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ ॥	ਮਾਝ ੧, ਵਾਰ ੧੨ ਸ, ੧, ੧ : ੧	-	੧੪੩
ਮਛੁਲੀ ਹੋਵਾ ਜਲਿ ਬਸਾ ਜੀਅ ਜੰਤ ਸਭਿ ਸਾਰਿ ॥	ਗਉ ੧, ੧੯, ੩ : ੧	-	੧੫੭
ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ ॥	ਸਿਰੀ ੧, ਅਸ ੪, ੧ : ੧	-	੫੫
ਮਛੁਲੀ ਕਉ ਜੈਸੇ ਨੀਰੁ ਬਾਲਹਾ ਤਿਉ ਮੇਰੈ ਮਨਿ ਰਾਮਈਆ ॥	ਧਨਾ ਨਾਮ, ੩, ੪ : ੨	-	੬੯੩
ਮਛੁਲੀ ਵਿਛੁੰਨੀ ਨੈਣ ਰੁੰਨੀ ਜਾਲੁ ਬਧਿਕਿ ਪਾਇਆ ॥	ਆਸਾ ੧, ਛੰਤ ੫, ੩ : ੩	-	੪੩੯
ਮਜਨੁ ਸੀਲੁ ਸਚੁ ਰਿਦੈ ਵੀਚਾਰਿ ॥	ਬਿਲਾ ੧, ਥਿਤੀ, ੯ : ੩	-	੮੩੯
ਮਜਨੁ ਕਰਤ ਪੂਰਨ ਸਭਿ ਕਾਮ ॥	ਗਉ ੫, ੧੬੪, ੧ : ੨	-	੧੯੮
ਮਜਨੁ ਗੁਰ ਆਂਦਾ ਰਾਸੇ ॥	ਸੋਰ ੫, ੫੭, ੧ : ੩	-	੬੨੩
ਮਜਨੁ ਝੂਠਾ ਚੰਡਾਲ ਕਾ ਫੋਕਟ ਚਾਰ ਸੀਂਗਾਰ ॥	ਪ੍ਰਭਾ ੧, ਅਸ ੩, ੨ : ੪	-	੧੩੪੩
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥	ਸੋਰ ੧, ਅਸ ੨, ੭ : ੨	-	੬੩੫
ਮਜਲਸ ਕੂੜੇ ਲਬ ਕੀ ਪੀ ਪੀ ਹੋਇ ਖੁਆਰੁ ॥	ਬਿਹਾ ੪, ਵਾਰ ੧੨ ਸ, ਮਰ, ੧ : ੩	-	੫੫੩
ਮਜਲਸਿ ਦੂਰਿ ਮਹਲੁ ਕੋ ਪਾਵੈ ॥	ਭੈਰ ਕਬ, ੧੫, ੧*: ੨	-	੧੧੬੧
ਮਜਾ ਰੁਧਿਰ ਦ੍ਰੁਗੰਧਾ ਨਾਨਕ ਅਥਿ ਗਰਬੇਣ ਅਗ੍ਯਾਨਣੋ ॥	ਗਾਥਾ ੫, ੧ : ੨	-	੧੩੬੦
ਮਝ ਭਰਿ ਦੁਖ ਬਦੁਖ ॥	ਮਾਰੂ ੩, ਵਾਰ ੧੪ ਸ, ੧, ੩ : ੩	-	੧੦੯੧
ਮੰਞਹੁ ਦੂਰਿ ਨ ਜਾਹਿ ਪਿਰਾ ਜੀਉ ਘਰਿ ਬੈਠਿਆ ਹਰਿ ਪਾਏ ॥	ਗਉ ੩, ਛੰਤ ੫, ੧ : ੨	-	੨੪੬
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥	ਸੂਹੀ ੧, ਕੁਚ, ੧ : ੧	-	੭੬੨
ਮਟਕਿ ਮਟਕਿ ਚਲੁ ਸਖੀ ਸਹੇਲੀ ਮੇਰੇ ਠਾਕੁਰ ਕੇ ਗੁਨ ਸਾਰੇ ॥	ਨਟ ੪, ਅਸ ੫, ੪ : ੧	-	੯੮੩
ਮਟੁਕੀ ਡਾਰਿ ਧਰੀ ਹਰਿ ਲਿਵ ਲਾਈ ਰਾਮ ॥	ਬਿਲਾ ੧, ਛੰਤ ੧, ੧ : ੨	-	੮੪੩
ਮਣੀ ਮਿਟਾਇ ਜੀਵਤ ਮਰੈ ਗੁਰ ਪੂਰੇ ਉਪਦੇਸ ॥	ਗਉ ੫, ਬਾਅ, ੩੧ : ੩	-	੨੫੬
ਮਤ ਹਰਿ ਪੂਛੈ ਕਉਨੁ ਹੈ ਪਰਾ ਹਮਾਰੈ ਬਾਰ ॥	ਸਲੋ ਕਬ, ੬੧ : ੨	-	੧੩੬੭
ਮਤ ਹਰਿ ਪੂਛੈ ਕਉਨੁ ਹੈ ਮੇਰੇ ਜਾਤਿ ਨ ਨਾਉ ॥	ਸਲੋ ਕਬ, ੬੦ : ੨	-	੧੩੬੭
ਮਤ ਹਰਿ ਵਿਸਰਿਐ ਜਮ ਵਸਿ ਪਾਹਿ ॥	ਬਸੰ ੧, ਅਸ ੫, ੭ : ੧	-	੧੧੮੯
ਮਤ ਕੋਈ ਜਾਨ੍ਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥	ਬਿਲਾ ੫, ੫੨, ੪ : ੧	-	੮੧੪
ਮਤ ਕੋਈ ਮਨ ਮਿਲਤਾ ਬਿਲਮਾਵੈ ॥	ਗਉ ਕਬ, ਬਾਅ, ੩੧ : ੩	-	੩੪੨
ਮਤ ਕੋ ਭਰਮਿ ਭੁਲੈ ਸੰਸਾਰਿ ॥	ਗੋਂਡ ੫, ੭, ੧*: ੧	-	੮੬੪
ਮਤ ਤੁਮ ਜਾਣਹੁ ਓਇ ਜੀਵਦੇ ਓਇ ਆਪਿ ਮਾਰੇ ਕਰਤਾਰਿ ॥	ਵਡ ੪, ਵਾਰ ੯ ਸ, ੩, ੨ : ੨	-	੫੮੯
ਮਤ ਬਿਸਰਸਿ ਰੇ ਮਨ ਰਾਮ ਬੋਲਿ ॥	ਬਸੰ ੧, ੭, ੧*: ੧	-	੧੧੭੦
ਮਤ ਭੂਲਹਿ ਰੇ ਮਨ ਚੇਤਿ ਹਰੀ ॥	ਬਸੰ ੧, ੧੨, ੧*: ੧	-	੧੧੭੧
ਮਤ ਭੂਲਹੁ ਮਾਨੁਖ ਜਨ ਮਾਇਆ ਭਰਮਾਇਆ ॥	ਬਿਲਾ ੫, ੪੬, ੪ : ੧	-	੮੧੨
ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ ॥	ਰਾਮ ਸੁੰਦ, ਸਦ, ੪ : ੨	-	੯੨੩
ਮਤਵਾਰੋ ਮਾਇਆ ਸੋਇਆ ॥	ਗਉ ੫, ੧੪੦*, ੩ : ੧	-	੨੧੦
ਮਤੜੀ ਕਾਂਢਕੁ ਆਹ ਪਾਵ ਧੋਵੰਦੋ ਪੀਵਸਾ ॥	ਮਾਰੂ ੫, ਵਾਰ ੧੫ ਸ, ੫, ੩ : ੧	-	੧੦੯੯
ਮਤਾ ਕਰਉ ਸੋ ਪਕਨਿ ਨ ਦੇਈ ॥	ਆਸਾ ੫, ੪, ੧ : ੧	-	੩੭੧
ਮਤਾ ਕਰੈ ਪਛਮ ਕੈ ਤਾਈ ਪੂਰਬ ਹੀ ਲੈ ਜਾਤ ॥	ਗੂਜ ੫, ੫, ੧ : ੧	-	੪੯੬
ਮਤਾ ਮਸੂਰਤਿ ਅਵਰ ਸਿਆਨਪ ਜਨ ਕਉ ਕਛੂ ਨ ਆਇਓ ॥	ਗੂਜ ੫, ੧੨, ੧ : ੧	-	੪੯੮
ਮਤਾ ਮਸੂਰਤਿ ਆਪਿ ਕਰੇ ਜੋ ਕਰੇ ਸੁ ਹੋਈ ॥	ਗੂਜ ੩, ਵਾਰ, ੧ : ੨	-	੫੦੯
ਮਤਾ ਮਸੂਰਤਿ ਤਾਂ ਕਿਛੁ ਕੀਜੈ ਜੇ ਕਿਛੁ ਹੋਵੈ ਹਰਿ ਬਾਹਰਿ ॥	ਭੈਰ ੪, ੫, ੩ : ੧	-	੧੧੩੫
ਮਤਿ ਅਲੂਣੀ ਫਿਕਾ ਸਾਦੁ ॥	ਸਿਰੀ ੧, ੩੨, ੩ : ੨	-	੨੫
ਮਤਿ ਸਤ ਭਾਇ ਭਗਤਿ ਗੋਬਿੰਦਾ ॥	ਪ੍ਰਭਾ ੧, ੧੪, ੨ : ੨	-	੧੩੩੧
ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥	ਬਿਲਾ ੪, ੫, ੪ : ੧	-	੮੦੦
ਮਤਿ ਹੋਦੀ ਹੋਇ ਇਆਣਾ ॥	ਸਲੋ ਫਰ, ੧੨੮ : ੧	-	੧੩੮੪
ਮਤਿ ਕੋਊ ਮਾਰੈ ਈਂਟ ਢੇਮ ॥	ਬਸੰ ਕਬ, ੧, ੪ : ੨	-	੧੧੯੬
ਮਤਿ ਗੁਰ ਆਤਮ ਦੇਵ ਦੀ ਖੜਗਿ ਜੋਰਿ ਪਰਾਕੁਇ ਜੀਅ ਦੈ ॥	ਰਾਮ ਬਸ, ਵਾਰ, ੧ : ੫	-	੯੬੬

ਮਤਿ ਗੁਰਮਤਿ ਸੁਨਿ ਜਸੁ ਕਾਨ ॥	ਕਾਨ ੪, ੧੨, ੧*: ੩	- ੧੨੯੭
ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥	ਕਾਨ ੪, ੧੧, ੧*: ੩	- ੧੨੯੭
ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥	ਕਾਨ ੪, ਵਾਰ ੪ ਸ, ੪, ੨ : ੨	- ੧੩੧੪
ਮਤਿ ਤਤੁ ਗਿਆਨੰ ਕਲਿਆਣ ਨਿਧਾਨੰ ਹਰਿ ਨਾਮ ਮਨਿ ਰਮਣੰ ॥	ਗੂਜ ੧, ਅਸ ੫, ੨ : ੨	- ੫੦੫
ਮਤਿ ਥੋੜੀ ਸੇਵ ਗਵਾਈਐ ॥	ਆਸਾ ੧, ਵਾਰ, ੧੦ : ੫	- ੪੬੮
ਮਤਿ ਦੇਹਿ ਹਰਿ ਪ੍ਰਭ ਅਗਮ ਠਾਕੁਰ ਗੁਰ ਚਰਨ ਮਨੁ ਮੈ ਲਾਇਓ ॥	ਮਾਲੀ ੪, ੩, ੪ : ੧	- ੯੮੫
ਮਤਿ ਨਿਹਚਲ ਅਤਿ ਗੂੜੀ ਗੁਰਮੁਖਿ ਸਹਜੇ ਨਾਮੁ ਵਖਾਣਿਆ ॥	ਵਡ ੩, ਛੰਤ ੩, ੪ : ੪	- ੫੬੯
ਮਤਿ ਪੰਖੇਰੂ ਕਿਰਤੁ ਸਾਥਿ ਕਬ ਉਤਮ ਕਬ ਨੀਚ ॥	ਮਾਝ ੧, ਵਾਰ ੨੧ ਸ, ੧, ੨ : ੧	- ੧੪੭
ਮਤਿ ਪੰਖੇਰੂ ਵਸਿ ਹੋਇ ਸਤਿਗੁਰੂ ਧਿਆਈਂ ॥	ਸਾਰ ੪, ਵਾਰ, ੪ : ੪	- ੧੨੩੯
ਮਤਿ ਪਤਿ ਧਨੁ ਸੁਖ ਸਹਜ ਅਨੰਦਾ ॥	ਬਿਲਾ ੫, ੧੩, ੩ : ੧	- ੮੦੫
ਮਤਿ ਪਰਗਾਸੁ ਭਈ ਮਨੁ ਮਾਨਿਆ ਰਾਮ ਨਾਮਿ ਵਡਿਆਈ ॥	ਸੂਹੀ ੪, ਛੰਤ ੪, ੪ : ੫	- ੭੭੬
ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥	ਗਉ ੫, ਸੁਖ ੨੨, ੮ : ੧	- ੨੯੩
ਮਤਿ ਪੂਰੀ ਪਰਧਾਨ ਤੇ ਗੁਰ ਪੂਰੇ ਮਨ ਮੰਤ ॥	ਗਉ ੫, ਬਾਅ, ੪੨ ਸ: ੧	- ੨੫੯
ਮਤਿ ਪ੍ਰਗਾਸ ਭਈ ਹਰਿ ਧਿਆਇਆ ਗਿਆਨਿ ਤਤਿ ਲਿਵ ਲਾਇ ॥	ਸਾਰ ੪, ੪, ੩ : ੧	- ੧੧੯੯
ਮਤਿ ਬਸਿ ਪਰਉ ਲੁਹਾਰ ਕੇ ਜਾਰੈ ਦੂਜੀ ਬਾਰ ॥	ਸਲੋ ਕਬ, ੯੦ : ੨	- ੧੩੬੯
ਮਤਿ ਬੁਧਿ ਸੁਰਤਿ ਨਾਹੀ ਚਤੁਰਾਈ ॥	ਬਿਲਾ ੫, ੯, ੩ : ੧	- ੮੦੪
ਮਤਿ ਬੁਧਿ ਭਵੀ ਨ ਬੁਝਈ ਅੰਤਰਿ ਲੋਭ ਵਿਕਾਰੁ ॥	ਸਿਰੀ ੩, ੩੬, ੩ : ੨	- ੨੭
ਮਤਿ ਮਲੀਣ ਪਰਗਟੁ ਭਈ ਜਪਿ ਨਾਮੁ ਮੁਰਾਰਾ ॥	ਗਉ ੩, ੩੮, ੧ : ੨	- ੧੬੩
ਮਤਿ ਮਾਤਾ ਸੰਤੋਖੁ ਪਿਤਾ ਸਰਿ ਸਹਜ ਸਮਾਯਉ ॥	ਸਵ ੪, ਕਲ੍ਹ, ੮ : ੩	- ੧੩੯੭
ਮਤਿ ਮਾਤਾ ਮਤਿ ਜੀਉ ਨਾਮੁ ਮੁਖਿ ਰਾਮਾ ॥	ਗਉ ੪, ੬੫, ੧ : ੨	- ੧੭੨
ਮਤਿ ਵਿਚਿ ਮਰਣੁ ਜੀਵਣੁ ਹੋਰੁ ਕੈਸਾ ਜਾ ਜੀਵਾ ਤਾਂ ਜੁਗਤਿ ਨਾਹੀ ॥	ਆਸਾ ੧, ੧੯, ੫ : ੧	- ੩੫੪
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥	ਜਪੁ ੧, ੬ : ੩	- ੨
ਮਤੀ ਦੇਵੀ ਦੇਵਰ ਜੇਸਟ ॥	ਆਸਾ ੫, ੩, ੪ : ੨	- ੩੭੧
ਮਤੀ ਮਰਣੁ ਵਿਸਾਰਿਆ ਖੁਸੀ ਕੀਤੀ ਦਿਨ ਚਾਰਿ ॥	ਸਿਰੀ ੧, ੫, ੧ : ੨	- ੧੫
ਮਤੁ ਸਚਾ ਅਖਰੁ ਭੁਲਿ ਜਾਇ ਚਉਕੈ ਭਿਟੈ ਨ ਕੋਇ ॥	ਮਾਰੂ ੩, ਵਾਰ ੧੧ ਸ, ੩, ੧ : ੩	- ੧੦੯੦
ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ ॥	ਸਲੋ ਫਰ, ੫੯ : ੨	- ੧੩੮੧
ਮਤੁ ਸੇਜੈ ਕੰਤੁ ਨ ਆਵਈ ਏਵੈ ਬਿਰਥਾ ਜਾਇ ॥	ਸੂਹੀ ੩, ਵਾਰ ੯ ਸ, ੩, ੧ : ੨	- ੭੮੮
ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥	ਸੂਹੀ ੧, ੬, ੧ : ੬	- ੭੩੦
ਮਤੁ ਜਾਣ ਸਹਿ ਗਲੀ ਪਾਇਆ ॥	ਸਿਰੀ ੧, ੨੭, ੧*: ੧	- ੨੪
ਮਤੁ ਜਾਣਹੁ ਜਗੁ ਜੀਵਦਾ ਦੂਜੈ ਭਾਇ ਮੁਇਆਸੁ ॥	ਸੋਰ ੪, ਵਾਰ ੩ ਸ, ੩, ੧ : ੩	- ੬੪੩
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥	ਸਿਰੀ ੧, ੧, ੧ : ੩	- ੧੪
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥	ਸਿਰੀ ੧, ੧, ੨ : ੩	- ੧੪
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥	ਸਿਰੀ ੧, ੧, ੩ : ੩	- ੧੪
ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥	ਸਿਰੀ ੧, ੧, ੪ : ੩	- ੧੪
ਮਤੁ ਨਿਰਗੁਣ ਹਮ ਮੇਲੈ ਕਬਹੂੰ ਅਪੁਨੀ ਕਿਰਪਾ ਧਾਰਿ ॥	ਗਉ ੪, ੪੯, ੧*: ੨	- ੧੬੭
ਮਤੁ ਭਸਮ ਅੰਧੂਲੇ ਗਰਬਿ ਜਾਹਿ ॥	ਬਸੰ ੧, ਅਸ ੫, ੧ : ੧	- ੧੧੮੯
ਮਤੁ ਭਰਮਿ ਭੂਲਹੁ ਭੂਲਹੁ ॥	ਬਸੰ ੫, ੧੮, ੨ : ੪	- ੧੧੮੫
ਮਤੁ ਭਿਟੈ ਵੇ ਮਤੁ ਭਿਟੈ ॥	ਆਸਾ ੧, ਵਾਰ ੧੬ ਸ, ੧, ੨ : ੧੭	- ੪੭੨
ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ ॥	ਬਸੰ ਕਬ, ੧, ੩ : ੨	- ੧੧੯੬
ਮਤੇ ਸਮੇਵ ਚਰਣੰ ਉਧਰਣੰ ਭੈ ਦੁਤਰਹ ॥	ਸਸ ੫, ੬੭ : ੧	- ੧੩੬੦
ਮੰਤ੍ਰ ਦ੍ਰਿੜਾਇ ਹਰਿ ਅਉਖਧੁ ਗੁਰਿ ਦੀਓ ਤਉ ਮਿਲਿਓ ਸਗਲ ਪ੍ਰਬੀਨਾ ॥	ਸਾਰ ੫, ੩੩, ੧ : ੨	- ੧੨੧੦
ਮੰਤ੍ਰੰ ਰਾਮ ਰਾਮ ਨਾਮੰ ਧ੍ਯਾਨੰ ਸਰਬਤ੍ਰ ਪੂਰਨਹ ॥	ਸਸ ੫, ੪੦ : ੧	- ੧੩੫੭
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥	ਮਾਝ ੧, ਵਾਰ ੨੨ ਸ, ੨, ੧ : ੧	- ੧੪੮
ਮੰਤ੍ਰੁ ਤੰਤ੍ਰੁ ਅਉਖਧੁ ਪੁਨਹਚਾਰੁ ॥	ਗਉ ੫, ੯੬, ੩ : ੧	- ੧੮੪
ਮਥਿ ਅੰਮ੍ਰਿਤੁ ਪੀਆ ਇਹੁ ਮਨੁ ਦੀਆ ਗੁਰ ਪਹਿ ਮੋਲੁ ਕਰਾਇਆ ॥	ਸੂਹੀ ੧, ਛੰਤ ੫, ੨ : ੩	- ੭੬੬
ਮਥੁਰਾ ਕੋ ਪ੍ਰਭੁ ਸ੍ਰਬ ਮਯ ਅਰਜੁਨ ਗੁਰੁ ਭਗਤਿ ਕੈ ਹੇਤਿ ਪਾਇ ਰਹਿਓ ਮਿਲਿ ਰਾਮ ਸਿਉ ॥	ਸਵ ੫, ਮਥੁ, ੩ : ੪	- ੧੪੦੮

ਮਥੁਰਾ ਜਨ ਕੋ ਪ੍ਰਭੁ ਦੀਨ ਦਯਾਲੁ ਹੈ ਸੰਗਤਿ ਸ੍ਰਿਸ੍ਰਿ ਨਿਹਾਲੁ ਕਰੀ ॥	ਸਵ ੫, ਮਥੁ, ੪ : ੩	੧੪੦੯
ਮਥੁਰਾ ਜਨ ਜਾਨਿ ਕਹੀ ਜੀਅ ਸਾਚੁ ਸੁ ਅਉਰ ਕਛੂ ਨ ਬਿਚਾਰਨ ਕਉ ॥	ਸਵ ੪, ਮਥੁ, ੨ : ੩	੧੪੦੪
ਮਥੁਰਾ ਭਨਿ ਭਾਗ ਭਲੇ ਉਨ੍ ਕੇ ਮਨ ਇਛਤ ਹੀ ਫਲ ਪਾਵਤ ਹੈ ॥	ਸਵ ੪, ਮਥੁ, ੩ : ੩	੧੪੦੫
ਮਥੇ ਕਾਲੇ ਮਹਲੁ ਨ ਪਾਵਹਿ ਦੁਖ ਹੀ ਵਿਚਿ ਦੁਖੁ ਪਾਇਦਾ ॥	ਮਾਰੂ ੩, ਸੋਲਾ ੧੯, ੫ : ੩	੧੦੬੩
ਮਥੇ ਵਾਲਿ ਪਛਾੜਿਅਨੁ ਜਮ ਮਾਰਗਿ ਮੁਤੇ ॥	ਗੂਜ ੫, ਵਾਰ. ੨੦ : ੩	੫੨੪
ਮਥੈ ਟਿਕਾ ਤੇੜਿ ਧੋਤੀ ਕਖਾਈ ॥	ਆਸਾ ੧, ਵਾਰ ੧੬ ਸ. ੧, ੨ : ੯	੪੭੧
ਮਦਨ ਮੂਰਤਿ ਭੈ ਤਾਰਿ ਗੋਬਿੰਦੇ ॥	ਧਨਾ ਸੈਣ, ੨, ੪ : ੧	੬੯੫
ਮੰਦਭਾਗੀ ਤੇਰੋ ਦਰਸਨੁ ਨਾਹਿ ॥	ਗਉ ਕਬ, ੨, ੩ : ੨	੩੨੩
ਮੰਦਰ ਮਿਟੀ ਸੰਦੜੇ ਪਥਰ ਕੀਤੇ ਰਾਸਿ ਜੀਉ ॥	ਸੂਹੀ ੧, ਕੁਚ, ੧ : ੯	੭੬੨
ਮੰਦਰ ਮੇਰੇ ਸਭ ਤੇ ਊਚੇ ॥	ਭੈਰ ੫, ੨੨, ੨ : ੧	੧੧੪੧
ਮੰਦਰਿ ਸੋਵਹਿ ਪਟੰਬਰ ਤਾਨਿ ॥	ਰਾਮ ਕਬ, ੯, ੫ : ੨	੯੭੧
ਮੰਦਰਿ ਘਰਿ ਆਨੰਦੁ ਹਰਿ ਹਰਿ ਜਸੁ ਮਨਿ ਭਾਵੈ ॥	ਗਉ ੪, ੪੬, ੨ : ੧	੧੬੬
ਮੰਦਰਿ ਚਰਿ ਕੈ ਪੰਥੁ ਨਿਹਾਰਉ ਨੈਨ ਨੀਰਿ ਭਰਿ ਆਇਓ ॥	ਸੋਰ ੫, ੬੧, ੨ : ੨	੬੨੪
ਮੰਦਰਿ ਭਾਗੁ ਸੋਭ ਦੁਆਰੈ ਅਨਹਤ ਰੁਣੁ ਝੁਣੁ ਲਾਏ ॥	ਦੇਵ ੫, ੨੭, ੨ : ੧	੫੩੩
ਮੰਦਰਿ ਮੇਰੈ ਸਬਦਿ ਉਜਾਰਾ ॥	ਆਸਾ ੫, ੫੩, ੩ : ੧	੩੮੪
ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥	ਰਾਮ ਨਾਮ, ੧, ੩ : ੧	੯੭੨
ਮੰਦਲੁ ਨ ਬਾਜੈ ਨਟੁ ਪੈ ਸੂਤਾ ॥	ਆਸਾ ਕਬ, ੧੧, ੧ : ੨	੪੭੮
ਮੰਦਾ ਕਿਸ ਨੋ ਆਖੀਐ ਸਬਦਿ ਵੇਖਹੁ ਲਿਵ ਲਾਇ ॥	ਸੂਹੀ ੩, ਅਸ ੪, ੬ : ੨	੭੫੭
ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ	ਸਾਰ ੪, ਵਾਰ ੨ ਸ, ੨, ੧ : ੨	੧੨੩੮
ਮੰਦਾ ਕਿਸ ਨੋ ਆਖੀਐ ਜਾਂ ਤਿਸੁ ਬਿਨੁ ਕੋਈ ਨਾਹਿ ॥	ਸਲੋ ੫, ੭੫ : ੨	੧੩੮੧
ਮੰਦਾ ਕਿਸ ਨੋ ਆਖੀਐ ਜੇ ਦੂਜਾ ਹੋਈ ॥	ਆਸਾ ੩, ਅਸ ੨੭, ੪ : ੨	੪੨੫
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ ॥	ਵਡ ੧, ਛੰਤ ੧, ੩ : ੨	੫੬੬
ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ ॥	ਆਸਾ ੧, ਵਾਰ, ੧੯ : ੪	੪੭੩
ਮੰਦਾ ਕੋ ਨ ਅਲਾਏ ॥	ਸੋਰ ੫, ੭੩, ੧ : ੩	੬੨੭
ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ ॥	ਆਸਾ ੧, ਵਾਰ, ੧੪ : ੨	੪੭੦
ਮੰਦਾ ਚਿਤਵਤ ਚਿਤਵਤ ਪਚਿਆ ਜਿਨਿ ਰਚਿਆ ਤਿਨਿ ਦੀਨਾ ਧਾਕੁ ॥	ਬਿਲਾ ੫, ੧੦੪, ੧ : ੨	੮੨੫
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥	ਮਾਰੂ ੧, ੭, ੪ : ੨	੯੯੧
ਮੰਦਾ ਨਾਹਿ ਕੋਇ ਹਾਂ ॥	ਆਸਾ ੫, ੧੬੨, ੨ : ੩	੪੧੦
ਮੰਦਾ ਮੂਲਿ ਨ ਉਪਜਿਓ ਤਰੇ ਸਚੀ ਕਾਰੈ ਲਾਗਿ ਜੀਉ ॥	ਮਾਝ ੫, ਅਸ ੩੮, ੬ : ੩	੧੩੨
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥	ਆਸਾ ੧, ਵਾਰ, ੨੧ : ੩	੪੭੪
ਮਦਿ ਮਾਇਆ ਕੈ ਭਇਓ ਬਾਵਰੋ ਸੂਝਤ ਨਹ ਕਛੁ ਗਿਆਨਾ ॥	ਸੋਰ ੯, ੭, ੨ : ੧	੬੩੨
ਮਦਿ ਮਾਇਆ ਕੈ ਭਇਓ ਬਾਵਰੋ ਹਰਿ ਜਸੁ ਨਹਿ ਉਚਰੈ ॥	ਦੇਵ ੯, ੧, ੧ : ੧	੫੩੬
ਮੰਦੇ ਅਮਲ ਕਰੇਦਿਆ ਏਹ ਸਜਾਇ ਤਿਨਾਹ ॥	ਸਲੋ ਫਰ, ੪੯ : ੩	੧੩੮੦
ਮਧਸੂਦਨ ਜਗਜੀਵਨ ਮਾਧੋ ਮੇਰੇ ਠਾਕੁਰ ਅਗਮ ਅਪਾਰੇ ॥	ਨਟ ੪, ਅਸ ੧, ੨ : ੧	੯੮੦
ਮਧਿ ਭਾਗਿ ਹਰਿ ਪ੍ਰੇਮ ਰਸਾਇਣ ॥	ਭੈਰ ੫, ੭, ੧ : ੨	੧੧੩੭
ਮਧੁਸੂਦਨ ਹਰਿ ਧਾਰਿ ਪ੍ਰਭ ਕਿਰਪਾ ਕਰਿ ਕਿਰਪਾ ਗੁਰੂ ਮਿਲਾਈਐ ॥	ਬਸੰ ੪, ੬, ੪ : ੧	੧੧੭੯
ਮਧੁਸੂਦਨ ਹਰਿ ਮਾਧੋ ਪ੍ਰਾਨਾ ॥	ਜੈਤ ੪, ੭, ੩ : ੧	੬੯੮
ਮਧੁਸੂਦਨ ਦਾਮੋਦਰ ਸੁਆਮੀ ॥	ਮਾਰੂ ੫, ਸੋਲਾ ੧੧, ੧ : ੨	੧੦੮੨
ਮਧੁਸੂਦਨ ਮੇਰੇ ਮਨ ਤਨ ਪ੍ਰਾਨਾ ॥	ਮਾਝ ੪, ੨. ੧ : ੧	੯੪
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥	ਆਸਾ ੧, ੩੫, ੩ : ੧	੩੫੯
ਮਧੁਸੂਦਨੁ ਜਪੀਐ ਉਰ ਧਾਰਿ ॥	ਭੈਰ ੪, ੫, ੧*: ੧	੧੧੩੫
ਮਧੁਰ ਬਾਨੀ ਪਿਰਹਿ ਮਾਨੀ ਥਿਰੁ ਸੋਹਾਗੁ ਤਾ ਕਾ ਬਣਾ ॥	ਆਸਾ ੫, ਛੰਤ ੭, ੨ : ੫	੪੫੭
ਮਧੁਰ ਮਧੁਰ ਧੁਨਿ ਅਨਹਤ ਗਾਜੈ ॥	ਮਾਲੀ ਨਾਮ, ੧, ੧*: ੨	੯੮੮
ਮਧੁ ਲੀਨੋ ਮੁਖਿ ਦੀਨੀ ਛਾਰੁ ॥	ਸਾਰ ਨਾਮ, ੧, ੨ : ੨	੧੨੫੨
ਮਨ ਉਧਰਣ ਕਾ ਸਾਜੁ ਨਾਹਿ ॥	ਬਸੰ ੫, ਅਸ ੨, ੪ : ੩	੧੧੯੨
ਮਨ ਊਹਾ ਨਾਮੁ ਤੇਰੈ ਸੰਗਿ ਸਹਾਈ ॥	ਗਉ ੫, ਸੁਖ ੨, ੧ : ੨	੨੬੪
ਮਨ ਓਇ ਦਿਨਸ ਧੰਨਿ ਪਰਵਾਨਾਂ ॥	ਸਾਰ ੫, ੪੬, ੧*: ੧	੧੨੧੩

ਮਨ ਅਸਵਾਰ ਜੈਸੇ ਤੁਰੀ ਸੀਗਾਰੀ ॥	ਗਉ ੫, ੧੬੦, ੧ : ੧	-	੧੯੮
ਮਨ ਅੰਤਰ ਕੀ ਉਤਰੈ ਚਿੰਦ ॥	ਗਉ ੫, ਸੁਖ ੨੪, ੧ : ੪	-	੨੯੫
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥	ਗਉ ੪, ਵਾਰ ੩ ਸ, ੪, ੧ : ੧	-	੩੦੧
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥	ਕਾਨ ੪, ਵਾਰ ੧੨ ਸ, ੪, ੧ : ੧	-	੧੩੧੭
ਮਨ ਅੰਤਰਿ ਹਉਮੈ ਰੋਗੁ ਭ੍ਰਮਿ ਭੂਲੇ ਹਉਮੈ ਸਾਕਤ ਦੁਰਜਨਾ ॥	ਸਲੋ ੪, ੨੯ : ੧	-	੧੪੨੪
ਮਨ ਅੰਤਰਿ ਬਿਸ੍ਵਾਸੁ ਕਰਿ ਮਾਨਿਆ ॥	ਗਉ ੫, ਸੁਖ ੨੨, ੩ : ੯	-	੨੯੨
ਮਨ ਅੰਤਰਿ ਬੋਲੈ ਸਭੁ ਕੋਈ ॥	ਗਉ ਕਬ, ੨੮, ੨ : ੧	-	੩੨੯
ਮਨ ਅੰਦਰਿ ਅੰਮ੍ਰਿਤੁ ਗੁਰਮਤਿ ਹਰਿ ਲੀਵਾ ਜੀਉ ॥	ਗਉ ੪, ੭੦, ੧ : ੨	-	੧੭੫
ਮਨ ਅੰਧੇ ਕਉ ਮਿਲੈ ਸਜਾਇ ॥	ਮਲਾ ੧, ੭, ੨ : ੩	-	੧੨੫੬
ਮਨ ਅਨਿਤ੍ਰ ਸੋਚ ਪਵਿਤ੍ਰ ਕਰਤ ॥	ਸਾਰ ੫, ੧੩੧, ੧*: ੩	-	੧੨੨੯
ਮਨ ਅਪੁਨੇ ਤੇ ਬੁਰਾ ਮਿਟਾਨਾ ॥	ਗਉ ੫, ਸੁਖ ੩, ੬ : ੭	-	੨੬੬
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥	ਗਉ ੫, ਅਸ ੬, ੪ : ੧	-	੨੩੮
ਮਨ ਆਠ ਪਹਰ ਕਰਿ ਤਿਸ ਕਾ ਧਿਆਨ ॥	ਗਉ ੫, ਸੁਖ ੬, ੫ : ੨	-	੨੭੦
ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥	ਗਉ ੫, ਸੁਖ ੬, ੨ : ੪	-	੨੬੯
ਮਨ ਆਦਿ ਗੁਣ ਆਦਿ ਵਖਾਣਿਆ ॥	ਮਾਰੂ ਜੈਦੇ, ੧, ੧*: ੧	-	੧੧੦੬
ਮਨ ਆਵਣ ਜਾਣੁ ਨ ਸੁਝਈ ਨਾ ਸੁਝੈ ਦਰਬਾਰੁ ॥	ਸਲੋ ੩, ੪੨ : ੧	-	੧੪੧੮
ਮਨ ਐਸਾ ਲੇਖਾ ਤੂੰ ਕੀ ਪੜਿਆ ॥	ਆਸਾ ੩, ਪਟੀ, ੧*: ੧	-	੪੩੪
ਮਨ ਇਛ ਪਾਈਐ ਪ੍ਰਭੁ ਧਿਆਈਐ ਮਿਟਹਿ ਜਮ ਕੇ ਤ੍ਰਾਸਾ ॥	ਵਡ ੫, ਛੰਤ ੩, ੩ : ੩	-	੫੭੮
ਮਨ ਇਛ ਪਾਈ ਪ੍ਰਭ ਧਿਆਈ ਸੰਜੋਗੁ ਸਾਹਾ ਸੁਭ ਗਣਿਆ ॥	ਆਸਾ ੫, ਛੰਤ ੧੦, ੨ : ੫	-	੪੫੯
ਮਨ ਇਛਾ ਦਾਨ ਕਰਣੰ ਸਰਬਤ੍ਰ ਆਸਾ ਪੂਰਨਹ ॥	ਜੈਤ ੫, ਵਾਰ ੩ ਸ, ੫, ੧ : ੧	-	੭੦੬
ਮਨ ਇਛਿਅੜਾ ਫਲੁ ਪਾਈਐ ਰਾਮ ॥	ਵਡ ੫, ਛੰਤ ੩, ੩ : ੨	-	੫੭੮
ਮਨ ਇਛੇ ਸੁਖ ਮਾਣਦਾ ਕਿਛੁ ਨਾਹਿ ਵਿਸੂਰੇ ॥	ਜੈਤ ੫, ਵਾਰ, ੬ : ੩	-	੭੦੭
ਮਨ ਇਛੇ ਸੇਈ ਫਲ ਪਾਏ ਹਰਿ ਕੀ ਕਥਾ ਸੁਹੇਲੀ ॥	ਸੋਰ ੫, ੨੭, ੪ : ੧	-	੬੧੬
ਮਨ ਇਛੇ ਸੇਈ ਫਲ ਪਾਏ ਕਰਤੈ ਆਪਿ ਵਸਾਇਆ ਰਾਮ ॥	ਸੂਹੀ ੫, ਛੰਤ ੯, ੧ : ੨	-	੭੮੩
ਮਨ ਇਛੇ ਨਾਨਕ ਫਲ ਪਾਏ ਪੂਰਨ ਇਛ ਪੁਜਾਰਿਆ ॥	ਬਿਲਾ ੫, ੨੩, ੨ : ੨	-	੮੦੭
ਮਨ ਇਛੇ ਨਾਨਕ ਫਲ ਪਾਵਹੁ ॥	ਗਉ ੫, ਸੁਖ ੨੨, ੫ : ੧੦	-	੨੯੩
ਮਨ ਇਛੇ ਫਲ ਪਾਈ ॥	ਸੋਰ ੫, ੬੭, ੧*: ੨	-	੬੨੬
ਮਨ ਇਛੇ ਫਲ ਪਾਵਹੁ ਸਭੈ ਫਲ ਪਾਵਹੁ ਧਰਮੁ ਅਰਥੁ ਕਾਮ ਮੋਖੁ ਜਨ ਨਾਨਕ ਹਰਿ ਸਿਉ ਮਿਲੇ ਹਰਿ ਭਗਤ ਤੋਰਾ ॥	ਸਾਰ ੪, ੯, ੨ : ੪	-	੧੨੦੧
ਮਨ ਇਛੇ ਫਲ ਭੁੰਚਿ ਤੂ ਸਭੁ ਚੂਕੈ ਸੋਗੁ ਸੰਤਾਪੁ ॥	ਸਿਰੀ ੫, ੮੭, ੧*: ੨	-	੪੮
ਮਨ ਏਕੁ ਨ ਚੇਤਸਿ ਮੂੜ ਮਨਾ ॥	ਆਸਾ ੧, ਸੋਪੁ ੩, ੧*: ੧	-	੧੨
ਮਨ ਏਕੁ ਨ ਚੇਤਸਿ ਮੂੜ ਮਨਾ ॥	ਆਸਾ ੧, ੨੯, ੧*: ੧	-	੩੫੭
ਮਨ ਏਕੋ ਸਾਹਿਬੁ ਭਾਈ ਰੇ ॥	ਗਉ ੧, ੧੬, ੧*: ੧	-	੧੫੬
ਮਨ ਸਗਲ ਸਿਆਨਪ ਰਹੀ ॥	ਦੇਵ ੫, ੭, ੧*: ੧	-	੫੨੯
ਮਨ ਸਗਲ ਕਉ ਹੋਆ ਸੁਖੁ ॥	ਆਸਾ ੫, ੧੦੦, ੧ : ੨	-	੩੯੫
ਮਨ ਸੰਤਨਾ ਕੈ ਚਰਨਿ ਲਾਗੁ ॥	ਆਸਾ ੫, ੧੫੫, ੧ : ੨	-	੪੦੯
ਮਨ ਸਤਿਗੁਰੁ ਸੇਵਿ ਹੋਇ ਪਰਮ ਗਤੇ ॥	ਪ੍ਰਭਾ ੫, ੧, ੧*: ੧	-	੧੩੩੭
ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥	ਗਉ ੫, ਸੁਖ ੬, ੨ : ੮	-	੨੭੦
ਮਨ ਸਦਾ ਮੰਗਲ ਗੋਬਿੰਦ ਗਾਇ ॥	ਸਾਰ ੫, ੨੧, ੧*: ੧	-	੧੨੦੮
ਮਨ ਸਮਝਾਵਨ ਕਾਰਨੇ ਕਛੂਅਕ ਪੜੀਐ ਗਿਆਨ ॥	ਗਉ ਕਬ, ਬਾਅ, ੫ : ੨	-	੩੪੦
ਮਨ ਸਮਝੁ ਛੋਡਿ ਆਵਾਇਲੇ ॥	ਗੋਂਡ ੫, ੨, ੧*: ੧	-	੮੬੨
ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥	ਗਉ ੫, ਸੁਖ ੬, ੩ : ੬	-	੨੭੦
ਮਨਸਾ ਆਸਾ ਸਬਦਿ ਜਲਾਈ ॥	ਰਾਮ ੧, ਸਿਗੋ, ੨੦ : ੩	-	੯੪੦
ਮਨਸਾ ਏਕ ਮਾਨਿ ਹਾਂ ॥	ਆਸਾ ੫, ੧੫੮, ੧*: ੧	-	੪੦੯
ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥	ਗਉ ੫, ਸੁਖ ੬, ੩ : ੮	-	੨੭੦
ਮਨਸਾ ਕਟੋਰੀ ਕੂੜਿ ਭਰੀ ਪੀਲਾਏ ਜਮਕਾਲੁ ॥	ਬਿਹਾ ੪, ਵਾਰ ੧੨ ਸ, ਮਰ, ੨ : ੨	-	੫੫੩
ਮਨਸਾ ਕਰਿ ਸਿਮਰੰਤ ਤੁਝੈ ਨਰ ਕਾਮੁ ਕ੍ਰੋਧੁ ਮਿਟਿਅਉ ਜੁ ਤਿਣੰ ॥	ਸਵ ੪, ਬਲ੍ਯ, ੪ : ੧	-	੧੪੦੫

ਮਨਸਾ ਕਾ ਦਾਤਾ ਸਭ ਸੁਖ ਨਿਧਾਨੁ ਅੰਮ੍ਰਿਤ ਸਰਿ ਸਦ ਹੀ ਭਰਪੂਰਾ ॥	ਆਸਾ ੫, ੧੭, ੧*: ੨	-	੩੭੫
ਮਨਸਾ ਧਾਰਿ ਜੋ ਘਰ ਤੇ ਆਵੈ ॥	ਮਾਝ ੫, ੩੨, ੨ : ੧	-	੧੦੩
ਮਨਸਾ ਪੂਰਨ ਸਰਨਾ ਜੋਗ ॥	ਗਉ ੫, ਸੁਖ ੧੬, ੨ : ੧	-	੨੮੪
ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥	ਮਾਰੂ ਕਬ, ੧, ੨ : ੨	-	੧੧੦੫
ਮਨਸਾ ਮਨਹਿ ਸਮਾਇਲੇ ਭਉਜਲੁ ਸਚਿ ਤਰਣਾ ॥	ਆਸਾ ੧, ਅਸ ੧੫, ੧ : ੧	-	੪੧੯
ਮਨਸਾ ਮਨਹਿ ਸਮਾਇ ਲੈ ਗੁਰ ਸਬਦੀ ਵੀਚਾਰ ॥	ਭੈਰ ੩, ੧੭, ੧ : ੧	-	੧੧੩੨
ਮਨਸਾ ਮਾਇਆ ਮੋਹਣੀ ਮਨਮੁਖ ਬੋਲ ਖੁਆਰ ॥	ਪ੍ਰਭਾ ੧, ਅਸ ੩, ੨ : ੩	-	੧੩੪੩
ਮਨਸਾ ਮਾਨਿ ਏਕ ਨਿਰੰਕੇਰੈ ॥	ਕਾਨ ੫, ੩੪, ੨ : ੧	-	੧੩੦੪
ਮਨਸਾ ਮਾਰਿ ਸਚਿ ਸਮਾਣੀ ॥	ਮਾਝ ੩, ਅਸ ੧੮, ੩ : ੧	-	੧੨੦
ਮਨਸਾ ਮਾਰਿ ਦੁਬਿਧਾ ਸਹਜਿ ਸਮਾਣੀ ਪਾਇਆ ਨਾਮੁ ਅਪਾਰਾ ॥	ਸੋਰ ੩, ੧੧, ੨ : ੧	-	੬੦੩
ਮਨਸਾ ਮਾਰਿ ਨਿਵਾਰਿਹੁ ਆਸਾ ॥	ਮਾਰੂ ੫, ਸੋਲਾ ੧੨, ੨ : ੨	-	੧੦੮੩
ਮਨਸਾ ਮਾਰਿ ਮਨ ਮਾਹਿ ਸਮਾਇਆ ॥	ਮਾਰੂ ੩, ਸੋਲਾ ੧, ੫ : ੨	-	੧੦੪੪
ਮਨਸਾ ਮਾਰਿ ਮਨੁ ਸਹਜਿ ਸਮਾਣਾ ਬਿਨੁ ਰਸਨਾ ਉਸਤਤਿ ਕਰਾਈ ॥	ਰਾਮ ੩, ਅਸ ੨, ੨੩ : ੧	-	੯੧੦
ਮਨਸਾ ਮਾਰਿ ਮਨੈ ਸਿਉ ਲੂਝੈ ॥	ਮਾਰੂ ੧, ਸੋਲਾ ੨, ੪ : ੨	-	੧੦੨੧
ਮਨਸਾ ਮਾਰਿ ਮਨੈ ਮਹਿ ਰਾਖੈ ਸਤਿਗੁਰ ਸਬਦਿ ਵੀਚਾਰੀ ॥	ਰਾਮ ੧, ਅਸ ੯, ੩ : ੧	-	੯੦੭
ਮਨ ਸਿਉ ਜੂਝਿ ਮਰੈ ਪ੍ਰਭੁ ਪਾਏ ਮਨਸਾ ਮਨਹਿ ਸਮਾਏ ॥	ਆਸਾ ੧, ੧੬, ੪ : ੧	-	੩੫੩
ਮਨ ਸਿਉ ਮਨੁ ਮਿਲਾਇ ਸਭੁ ਜਗੁ ਜੀਤਾ ॥	ਗਉ ੩, ਅਸ ੫, ੬ : ੨	-	੨੩੧
ਮਨ ਸਿਆਣਪ ਛੋਡੀਐ ਗੁਰ ਕਾ ਸਬਦੁ ਸਮਾਲੇ ॥	ਆਸਾ ੩, ਛੰਤ ੭, ੩ : ੨	-	੪੪੦
ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥	ਗਉ ੫, ਸੁਖ ੬, ੩ : ੪	-	੨੭੦
ਮਨ ਸੋ ਸੇਵੀਐ ਹਾਂ ॥	ਆਸਾ ੫, ੧੫੯, ੨ : ੧	-	੪੦੯
ਮਨਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ ॥	ਸਿਰੀ ੧, ਅਸ ੧੪, ੫ : ੧	-	੬੨
ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥	ਸੋਰ ੪, ਵਾਰ ੧੩ ਸ, ੩, ੨ : ੩	-	੬੪੭
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥	ਬਿਲਾ ੪, ਵਾਰ ੨ ਸ, ੩, ੧ : ੩	-	੮੪੯
ਮਨਹਠਿ ਕਰਮ ਕਮਾਵਣੇ ਫਿਰਿ ਫਿਰਿ ਜੋਨੀ ਪਾਇ ॥	ਬਿਲਾ ੪, ਵਾਰ ੩ ਸ, ੩, ੨ : ੩	-	੮੫੦
ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ ॥	ਸਿਰੀ ੩, ਅਸ ੨੦, ੬ : ੨	-	੬੬
ਮਨਹਠਿ ਕਰਮ ਕਰੇ ਸੋ ਛੀਜੈ ॥	ਮਾਰੂ ੩, ਸੋਲਾ ੧੫, ੧੧ : ੧	-	੧੦੫੯
ਮਨਹਠਿ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ॥	ਬਿਲਾ ੪, ਅਸ ੩, ੭ : ੧	-	੮੩੫
ਮਨਹਠਿ ਕਰਮ ਫਿਰਿ ਜੋਨੀ ਪਾਏ ॥	ਮਾਰੂ ੩, ਸੋਲਾ ੧੨, ੯ : ੨	-	੧੦੫੫
ਮਨਹਠਿ ਕਾਰ ਕਮਾਵਣੀ ਭਾਈ ਵਿਣੁ ਨਾਵੈ ਕੂੜਿਆਰਿ ॥	ਸੋਰ ੩, ਅਸ ੩, ੩ : ੨	-	੬੩੯
ਮਨਹਠਿ ਕਿਤੈ ਉਪਾਇ ਨ ਛੂਟੀਐ ਸਿਮ੍ਰਿਤਿ ਸਾਸਤ੍ਰ ਸੋਧਹੁ ਜਾਇ ॥	ਸਿਰੀ ੩, ਅਸ ੧੯, ੬ : ੧	-	੬੫
ਮਨਹਠਿ ਕਿਨੈ ਨ ਪਾਇਓ ਸਭ ਥਕੇ ਕਰਮ ਕਮਾਇ ॥	ਵਡ ੪, ਵਾਰ ੧੯ ਸ, ੩, ੧ : ੧	-	੫੯੩
ਮਨਹਠਿ ਕਿਨੈ ਨ ਪਾਇਓ ਪੁਛਹੁ ਵੇਦਾ ਜਾਇ ॥	ਸਿਰੀ ੪, ਵਾਰ, ੧੦ : ੪	-	੮੬
ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥	ਸਿਰੀ ੪, ੬੫, ੩ : ੧	-	੩੯
ਮਨਹਠਿ ਕੀਚੈ ਅੰਤਿ ਵਿਗੋਵੈ ॥	ਆਸਾ ੧, ੨੪, ੧*: ੨	-	੩੫੬
ਮਨਹਠਿ ਜਿਸ ਤੇ ਮੰਗਣਾ ਲੈਣਾ ਦੁਖੁ ਮਨਾਇ ॥	ਵਡ ੪, ਵਾਰ ੪ ਸ, ੩, ੧ : ੪	-	੫੮੭
ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥	ਧਨਾ ੫, ਅਸ ੧, ੭ : ੧	-	੬੮੭
ਮਨਹਠਿ ਤਰਫ ਨ ਜਿਪਈ ਜੇ ਬਹੁਤਾ ਘਾਲੇ ॥	ਸੂਹੀ ੩, ਵਾਰ ੭ ਸ, ੨, ੪ : ੧	-	੭੮੭
ਮਨਹਠਿ ਭੇਖ ਕਰਿ ਭਰਮਦੇ ਦੁਖੁ ਪਾਇਆ ਦੂਜੈ ਭਾਇ ॥	ਵਡ ੪, ਵਾਰ ੧੯ ਸ, ੩, ੧ : ੨	-	੫੯੩
ਮਨਹਠਿ ਮਤੀ ਬੂਡੀਐ ਗੁਰਮੁਖਿ ਸਚੁ ਸੁ ਤਾਰਿ ॥	ਸਿਰੀ ੧, ੧੬, ੧ : ੩	-	੨੦
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥	ਬਸੰ ੪, ੨, ੧ : ੨	-	੧੧੭੭
ਮਨ ਹਰਿ ਹਰਿ ਪ੍ਰੀਤਿ ਲਗਾਇ ॥	ਸਿਰੀ ੪, ਵਣ ੧, ੩ : ੧	-	੮੨
ਮਨ ਹਰਿ ਕੀਰਤਿ ਕਰਿ ਸਦਹੂੰ ॥	ਦੇਵ ੫, ੪, ੧*: ੧	-	੫੨੯
ਮਨ ਹਰਿ ਕੇ ਨਾਮ ਕੀ ਪ੍ਰੀਤਿ ਸੁਖਦਾਈ ॥	ਗਉ ੫, ਸੁਖ ੫, ੩ : ੯	-	੨੬੮
ਮਨ ਹਰਿ ਕੇ ਨਾਮ ਕੀ ਮਹਿਮਾ ਊਚ ॥	ਗਉ ੫, ਸੁਖ ੩, ੩ : ੯	-	੨੬੫
ਮਨ ਹਰਿ ਜਪਿ ਮੀਠਾ ਲਾਗੈ ਭਾਈ ਗੁਰਮੁਖਿ ਪਾਏ ਹਰਿ ਥਾਇ ॥	ਸੋਰ ੩, ੮, ੧*: ੨	-	੬੦੨
ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥	ਆਸਾ ੩, ਛੰਤ ੭, ੫ : ੨	-	੪੪੧

ਮਨ ਹਤਿ ਰੌਸ ਘੂਟੀਐ ਸੰਗਿ ਸਾਧੂ ਉਲਟੀਐ ॥	ਬਿਲਾ ੫, ੧੨੯, ੨ : ੨	-	੮੩੦
ਮਨਹਿ ਅਰਾਧਿ ਸੋਇ ਹਾਂ ॥	ਆਸਾ ੫, ੧੬੧, ੨ : ੪	-	੪੧੦
ਮਨਹਿ ਕਮਾਵੈ ਮੁਖਿ ਹਰਿ ਹਰਿ ਬੋਲੈ ॥	ਗਉ ੫, ੧੧੨, ੨ : ੧	-	੧੯੯
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨਿ੍ ਲੀਜੈ ॥	ਰਾਮ ਨਾਮ, ੪, ੪ : ੧	-	੯੭੩
ਮਨਹਿ ਨਿਧਾਨੁ ਲਹੁ ਹਾਂ ॥	ਆਸਾ ੫, ੧੬੦, ੧ : ੪	-	੪੧੦
ਮਨਹਿ ਪ੍ਰਗਾਸੁ ਪੇਖਿ ਪ੍ਰਭ ਕੀ ਸੋਭਾ ਜਤ ਕਤ ਪੇਖਉ ਆਹਿਓ ॥	ਕਾਨ ੫, ੬, ੧ : ੧	-	੧੨੯੯
ਮਨਹਿ ਪ੍ਰਗਾਸੁ ਭਇਓ ਭ੍ਰਮੁ ਨਾਸਿਓ ਮੰਤ੍ਰੁ ਦੀਓ ਗੁਰ ਕਾਨ ॥	ਕਾਨ ੫, ੨੧, ੧ : ੨	-	੧੩੦੨
ਮਨਹਿ ਬਿਆਪਤ ਅਨਿਕ ਤਰੰਗਾ ॥	ਸੂਹੀ ੫, ਅਸ ੧, ੧ : ੨	-	੭੫੯
ਮਨਹਿ ਮਾਰਿ ਕਵਨ ਸਿਧਿ ਥਾਪੀ ॥	ਗਉ ਕਬ, ੨੮, ੧ : ੨	-	੩੨੯
ਮਨ ਹੀ ਤੇ ਮਨੁ ਮਾਨਿਆ ਗੁਰ ਕੈ ਸਬਦਿ ਅਪਾਰਿ ॥	ਵਡ ੪, ਵਾਰ ੫ ਸ, ੩, ੧ : ੩	-	੫੮੭
ਮਨ ਹੀ ਤੇ ਮਨੁ ਮਿਲਿਆ ਸੁਆਮੀ ਮਨ ਹੀ ਮੰਨੁ ਸਮਾਇਆ ॥	ਮਲਾ ੩, ੪, ੪ : ੨	-	੧੨੫੯
ਮਨ ਹੀ ਨਾਲਿ ਝਗੜਾ ਮਨ ਹੀ ਨਾਲਿ ਸਥ ਮਨ ਹੀ ਮੰਝਿ ਸਮਾਇ ॥	ਸਿਰੀ ੪, ਵਾਰ ੧੨ ਸ. ੩, ੨ : ੫	-	੮੭
ਮਨ ਹੀ ਮਨ ਸਿਉ ਕਹੈ ਕਬੀਰਾ ਮਨ ਸਾ ਮਿਲਿਆ ਨ ਕੋਇ ॥	ਗਉ ਕਬ, ਬਾਅ. ੩੨ : ੨	-	੩੪੨
ਮਨ ਹੀ ਮਨੁ ਸਵਾਰਿਆ ਭੈ ਸਹਜਿ ਸੁਭਾਇ ॥	ਗਉ ੩, ਅਸ ੮, ੧ : ੧	-	੨੩੨
ਮਨਹੁ ਕਠੋਰੁ ਮਰੈ ਬਾਨਾਰਸਿ ਨਰਕੁ ਨ ਬਾਂਚਿਆ ਜਾਈ ॥	ਆਸਾ ਕਬ, ੩੭, ੩ : ੧	-	੪੮੪
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥	ਰਾਮ ੩, ਅਨੰ, ੨੮ : ੨	-	੯੨੦
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥	ਸਿਰੀ ੪, ਵਾਰ ੭ ਸ, ੧, ੨ : ੨	-	੮੫
ਮਨਹੁ ਛੋਡਿ ਵਿਕਾਰ ਸਚਾ ਸਚੁ ਦੇਇ ॥	ਆਸਾ ੧, ਅਸ ੨੧, ੫ : ੨	-	੪੨੨
ਮਨਹੁ ਜਿ ਅੰਧੇ ਕੂਪ ਕਹਿਆ ਬਿਰਦੁ ਨ ਜਾਣਨੀ੍ ॥	ਸਾਰ ੪, ਵਾਰ ੨੨ ਸ, ੧, ੨ : ੧	-	੧੨੪੬
ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ ॥	ਸਲੋ ੧, ੧੫ : ੧	-	੧੪੧੧
ਮਨਹੁ ਨ ਨਾਮੁ ਵਿਸਾਰਿ ਅਹਿਨਿਸਿ ਧਿਆਈਐ ॥	ਸੂਹੀ ੧, ਅਸ ੫, ੧ : ੧	-	੭੫੨
ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥	ਗੂਜ ੫, ੧੭, ੧ : ੨	-	੪੯੯
ਮਨ ਕਉ ਹੋਇ ਸੰਤੋਖੁ ਧਿਆਈਐ ਸਦਾ ਹਰਿ ॥	ਗੂਜ ੫, ਵਾਰ, ੬ : ੭	-	੫੧੯
ਮਨ ਕਉ ਹੋਇ ਸੰਤੋਖੁ ਭੁਖਾ ਧ੍ਰਾਪੀਐ ॥	ਗੂਜ ੫, ਵਾਰ, ੫ : ੬	-	੫੧੯
ਮਨ ਕਉ ਮਾਰਿ ਕਹਹੁ ਕਿਸੁ ਤਾਰੈ ॥	ਗਉ ਕਬ, ੨੮, ੧*: ੨	-	੩੨੯
ਮਨ ਕਉ ਵਿਆਪੈ ਹਉਮੈ ਮੈਲੁ ॥	ਭੈਰ ੫, ੪੫, ੨ : ੨	-	੧੧੪੯
ਮਨ ਕਹ ਅਹੰਕਾਰਿ ਅਫਾਰਾ ॥	ਦੇਵ ੫, ੧੧, ੧*: ੧	-	੫੩੦
ਮਨ ਕਹਾ ਬਿਸਾਰਿਓ ਰਾਮ ਨਾਮੁ ॥	ਬਸੰ ੯, ੪, ੧*: ੧	-	੧੧੮੬
ਮਨ ਕਹਾ ਲੁਭਾਈਐ ਆਨ ਕਉ ॥	ਸਾਰ ੫, ੨੦, ੧*: ੧	-	੧੨੦੮
ਮਨ ਕਠੋਰੁ ਅਜਹੂ ਨ ਪਤੀਨਾ ॥	ਗੋਂਡ ਕਬ, ੪, ੪ : ੨	-	੮੭੧
ਮਨ ਕਮੀਨ ਕਮਤਰੀਨ ਤੂ ਦਰੀਆਉ ਖੁਦਾਇਆ ॥	ਮਲਾ ੧, ਵਾਰ ੨੭ ਸ, ੧, ੨ : ੩	-	੧੨੯੧
ਮਨ ਕਰਹਲਾ ਅਤਿ ਨਿਰਮਲਾ ਮਲੁ ਲਾਗੀ ਹਉਮੈ ਆਇ ॥	ਗਉ ੪, ਕਰ ੧, ੩ : ੧	-	੨੩੪
ਮਨ ਕਰਹਲਾ ਸਤਿਗੁਰੁ ਪੁਰਖੁ ਧਿਆਇ ॥	ਗਉ ੪, ਕਰ ੧, ੧*: ੧	-	੨੩੪
ਮਨ ਕਰਹਲਾ ਗੁਰ ਗੋਵਿੰਦੁ ਸਮਾਲਿ ॥	ਗਉ ੪, ਕਰ ੨, ੧*: ੧	-	੨੩੪
ਮਨ ਕਰਹਲਾ ਗੁਰਿ ਮੰਨਿਆ ਗੁਰਮੁਖਿ ਕਾਰ ਕਮਾਇ ॥	ਗਉ ੪, ਕਰ ੧, ੧੦ : ੧	-	੨੩੪
ਮਨ ਕਰਹਲਾ ਤੂੰ ਚੰਚਲਾ ਚਤੁਰਾਈ ਛਡਿ ਵਿਕਰਾਲਿ ॥	ਗਉ ੪, ਕਰ ੨, ੬ : ੧	-	੨੩੫
ਮਨ ਕਰਹਲਾ ਤੂੰ ਮੀਤੁ ਮੇਰਾ ਪਾਖੰਡੁ ਲੋਭੁ ਤਜਾਇ ॥	ਗਉ ੪, ਕਰ ੧, ੬ : ੧	-	੨੩੪
ਮਨ ਕਰਹਲਾ ਮੇਰੇ ਸਾਜਨਾ ਹਰਿ ਖਰਚੁ ਲੀਆ ਪਤਿ ਪਾਇ ॥	ਗਉ ੪, ਕਰ ੧, ੯ : ੧	-	੨੩੪
ਮਨ ਕਰਹਲਾ ਮੇਰੇ ਪਿਆਰਿਆ ਇਕ ਗੁਰ ਕੀ ਸਿਖ ਸੁਣਾਇ ॥	ਗਉ ੪, ਕਰ ੧, ੮ : ੧	-	੨੩੪
ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤਿ ਸਤਿਗੁਰੁ ਭਾਲਿ ॥	ਗਉ ੪, ਕਰ ੨, ੩ : ੧	-	੨੩੪
ਮਨ ਕਰਹਲਾ ਮੇਰੇ ਪਿਆਰਿਆ ਵਿਚਿ ਦੇਹੀ ਜੋਤਿ ਸਮਾਲਿ ॥	ਗਉ ੪, ਕਰ ੨, ੫ : ੧	-	੨੩੫
ਮਨ ਕਰਹਲਾ ਮੇਰੇ ਪ੍ਰਾਨ ਤੂੰ ਮੈਲੁ ਪਾਖੰਡੁ ਭਰਮੁ ਗਵਾਇ ॥	ਗਉ ੪, ਕਰ ੧, ੭ : ੧	-	੨੩੪
ਮਨ ਕਰਹਲਾ ਮੇਰੇ ਪ੍ਰੀਤਮਾ ਹਰਿ ਰਿਦੈ ਭਾਲਿ ਭਾਲਾਇ ॥	ਗਉ ੪, ਕਰ ੧, ੪ : ੧	-	੨੩੪
ਮਨ ਕਰਹਲਾ ਮੇਰੇ ਪ੍ਰੀਤਮਾ ਦਿਨੁ ਰੈਣਿ ਹਰਿ ਲਿਵ ਲਾਇ ॥	ਗਉ ੪, ਕਰ ੧, ੫ : ੧	-	੨੩੪
ਮਨ ਕਰਹਲਾ ਵੀਚਾਰੀਆ ਹਰਿ ਰਾਮ ਨਾਮ ਧਿਆਇ ॥	ਗਉ ੪, ਕਰ ੧, ੨ : ੧	-	੨੩੪

ਮਨ ਮਹਿ ਝੂਰੈ ਰਾਮਚੰਦੁ ਸੀਤਾ ਲਛਮਣ ਜੋਗੁ ॥	ਸਲੋ ੧, ੨੬ : ੧	੧੪੧੨
ਮਨ ਮਹਿ ਪ੍ਰੀਤਿ ਨਿਰੰਜਨ ਦਰਸ ॥	ਗਉ ੫, ਸੁਖ ੯, ੧ : ੨	੨੭੪
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ ॥	ਰਾਮ ੧, ਓਅੰ, ੪੨ : ੪	੯੩੫
ਮਨ ਮਹਿ ਮਨੂਆ ਚਿਤ ਮਹਿ ਚੀਤਾ ॥	ਬਸੰ ੧, ਅਸ ੪, ੫ : ੩	੧੧੮੯
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥	ਸਿਰੀ ੧, ਅਸ ੯, ੪ : ੧	੫੮
ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ ॥	ਸਿਰੀ ੧, ੨੧, ੪ : ੧	੨੨
ਮਨ ਮਹਿ ਮੁੰਦ੍ਰਾ ਹਰਿ ਗੁਰ ਸਰਣਾ ॥	ਰਾਮ ੧, ੧੧, ੪ : ੩	੮੭੯
ਮਨ ਮਹਿ ਰਾਖਉ ਆਸ ਏਕ ॥	ਬਸੰ ੫, ੭, ੨ : ੩	੧੧੮੨
ਮਨ ਮਹਿ ਰਾਖਉ ਏਕ ਅਸਾਰੇ ॥	ਦੇਵ ੫, ੨੫, ੪ : ੧	੫੩੩
ਮਨ ਮਹਿ ਰਾਖੈ ਹਰਿ ਹਰਿ ਏਕੁ ॥	ਗਉ ੫, ਸੁਖ ੧੮, ੬ : ੮	੨੮੭
ਮਨ ਮਹਿ ਰਾਮ ਨਾਮਾ ਜਾਪਿ ॥	ਆਸਾ ੫, ੧੩੯, ੧*: ੧	੪੦੫
ਮਨ ਮਹਿ ਲਾਗੈ ਸਾਚੁ ਧਿਆਨੁ ॥	ਗਉ ੫, ੯੩, ੧ : ੨	੧੮੩
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥	ਮਾਰੂ ੫, ਵਾਰ ੧੨ ਸ, ੫, ੩ : ੨	੧੧੦੦
ਮਨ ਮਤਿ ਹਉਲੀ ਬੋਲੇ ਬੋਲੁ ॥	ਗਉ ੧, ੧, ੧ : ੨	੧੫੧
ਮਨਮਤਿ ਝੂਠੀ ਸਚਾ ਸੋਇ ॥	ਗਉ ੧, ਅਸ ੪, ੧ : ੨	੨੨੨
ਮਨ ਮੰਦਰ ਮਹਿ ਦੀਪਕੁ ਜਲਿਓ ॥	ਗਉ ੫, ਅਸ ੧, ੭ : ੨	੨੩੫
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥	ਆਸਾ ੧, ੩੫, ੪ : ੧	੩੫੯
ਮਨ ਮਧੇ ਜਾਨੈ ਜੇ ਕੋਇ ॥	ਭੈਰ ਕਬ, ਅਸ ੧, ੮ : ੧	੧੧੬੨
ਮਨ ਮੰਧੇ ਪ੍ਰਭੁ ਅਵਗਾਹੀਆ ॥	ਮਾਝ ੫, ਅਸ ੩੮, ੬ : ੧	੧੩੨
ਮਨ ਮਾਹਿ ਸਾਜਨ ਕਰਹਿ ਰਲੀਆ ਕਰਮ ਧਰਮ ਸਬਾਇਆ ॥	ਸੂਹੀ ੧, ਛੰਤ ੫, ੫ : ੩	੭੬੬
ਮਨ ਮਾਹਿ ਜਾਪਿ ਭਗਵੰਤੁ ॥	ਰਾਮ ੫, ੪੩, ੧ : ੧	੮੯੬
ਮਨ ਮਾਹਿ ਭਏ ਅਨੰਦ ॥	ਰਾਮ ੫, ੩੮, ੨ : ੪	੮੯੪
ਮਨ ਮਾਹੀ ਮਨ ਮਾਹੀ ਮੇਰੇ ਗੋਵਿੰਦਾ ਹਰਿ ਰੰਗਿ ਰਤਾ ਮਨ ਮਾਹੀ ਜੀਉ ॥	ਗਉ ੪, ੬੭, ੧ : ੧	੧੭੩
ਮਨ ਮਾਨੇ ਲੋਗੁ ਨ ਪਤੀਜੈ ॥	ਸੋਰ ਕਬ, ੭, ੩ : ੩	੬੫੬
ਮਨ ਮਾਰੇ ਬਿਨੁ ਭਗਤਿ ਨ ਹੋਈ ॥	ਗਉ ਕਬ, ੨੮, ੨ : ੨	੩੨੯
ਮਨ ਮਿਸਟ ਹਰਿ ਹਰਿ ਰੰਗ ॥	ਬਿਲਾ ੫, ਅਸ ੨, ੧ : ੪	੮੩੭
ਮਨ ਮਿਲਿ ਸੰਤ ਜਨਾ ਜਸੁ ਗਾਇਓ ॥	ਬੈਰਾ ੪, ੨, ੧*: ੧	੭੧੯
ਮਨ ਮਿਲੁ ਸੰਤਸੰਗਤਿ ਸੁਭਵੰਤੀ ॥	ਨਟ ੪, ੮, ੧*: ੧	੯੭੭
ਮਨ ਮੀਠ ਤੁਹਾਰੋ ਕੀਓ ॥	ਨਟ ੫, ੨, ੧*: ੨	੯੭੮
ਮਨਮੁਖ ਊਭੇ ਸੁਕਿ ਗਏ ਨਾ ਫਲੁ ਤਿੰਨਾ ਛਾਉ ॥	ਸਿਰੀ ੩, ਅਸ ੨੦, ੪ : ੧	੬੬
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥	ਗਉ ੪, ਵਾਰ ੨ ਸ, ੪, ੧ : ੨	੩੦੧
ਮਨਮੁਖ ਅਗਿਆਨਿ ਕੁਮਾਰਗਿ ਪਾਏ ॥	ਗਉ ੩, ਅਸ ੪, ੩ : ੧	੨੩੧
ਮਨਮੁਖ ਅਗਿਆਨੀ ਅੰਧੁਲੇ ਜਨਮਿ ਮਰਹਿ ਫਿਰਿ ਆਵੈ ਜਾਏ ॥	ਬਿਲਾ ੪, ਵਾਰ ੫ ਸ, ੩, ੧ : ੩	੮੫੧
ਮਨਮੁਖ ਅਗਿਆਨੀ ਜੋਨੀ ਪਾਏ ॥	ਗਉ ੩, ੨੭, ੨ : ੩	੧੬੦
ਮਨਮੁਖ ਅਗਿਆਨੀ ਮਹਾ ਦੁਖੁ ਪਾਇਦੇ ਡੁਬੇ ਹਰਿ ਨਾਮੁ ਵਿਸਾਰਿ ॥	ਸਿਰੀ ੪, ਵਾਰ ੧੬ ਸ, ੩, ੨ : ੨	੮੯
ਮਨਮੁਖ ਅਗਿਆਨੀ ਮਾਇਆ ਮੋਹਿ ਵਿਆਪੇ ਤਿਨ੍ ਬੂਝ ਨ ਕਾਈ ਪਾਇ ॥	ਗੂਜ ੩, ਵਾਰ ੮ ਸ, ੩, ੧ : ੨	੫੧੧
ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ ॥	ਮਲਾ ੧, ਵਾਰ, ੬ : ੪	੧੨੮੦
ਮਨਮੁਖ ਅੰਦਰੁ ਨ ਭਾਲਨੀ ਮੁਠੇ ਅਹੰਮਤੇ ॥	ਮਾਰੂ ੩, ਵਾਰ, ੧੯ : ੧	੧੦੯੩
ਮਨਮੁਖ ਅੰਧ ਨ ਚੇਤਹੀ ਡੂਬਿ ਮੁਏ ਬਿਨੁ ਪਾਣੀ ॥	ਸਿਰੀ ੩, ੪੫, ੧ : ੩	੩੧
ਮਨਮੁਖ ਅੰਧ ਰਹੇ ਲਪਟਾਈ ॥	ਗਉ ੩, ਅਸ ੩, ੫ : ੨	੨੩੦
ਮਨਮੁਖ ਅੰਧੁ ਐਸੇ ਕਰਮ ਕਮਾਏ ॥	ਮਾਝ ੩, ਅਸ ੩੦, ੭ : ੨	੧੨੭
ਮਨਮੁਖ ਅੰਧੁਲੇ ਸੋਝੀ ਨਾਹੀ ॥	ਮਾਰੂ ੧, ਸੋਲਾ ੯, ੩ : ੧	੧੦੨੯
ਮਨਮੁਖ ਅੰਧੁਲੇ ਗਿਆਨ ਵਿਹੂਣੇ ਦੂਜੈ ਭਾਇ ਖੁਆਈ ॥	ਵਡ ੩, ਛੰਤ ੩, ੨ : ੪	੫੬੯
ਮਨਮੁਖ ਅੰਧੇ ਸਦਾ ਬਿਖੁ ਖਾਏ ॥	ਗਉ ੩, ਅਸ ੫, ੪ : ੨	੨੩੧
ਮਨਮੁਖ ਅੰਧੇ ਸਾਦੁ ਨ ਪਾਵਹਿ ॥	ਮਾਰੂ ੩, ਸੋਲਾ ੧੪, ੧੨ : ੨	੧੦੫੮
ਮਨਮੁਖ ਅੰਧੇ ਸੁਧਿ ਨ ਸਾਰਾ ॥	ਮਾਝ ੩, ਅਸ ੭, ੨ : ੨	੧੧੩
ਮਨਮੁਖ ਅੰਧੇ ਸੂਝੈ ਨਾਹੀ ਫਿਰਿ ਘਿਰਿ ਆਇ ਗੁਰਮੁਖਿ ਵਥੁ ਪਾਵਣਿਆ ॥	ਮਾਝ ੩, ਅਸ ੨੫, ੪ : ੩	੧੨੪

ਮਨਮੁਖ ਅੰਧੇ ਕਿਛੂ ਨ ਸੂਝੈ ॥	ਮਾਝ ੩, ਅਸ ੯, ੩ : ੧	-	੧੧੪
ਮਨਮੁਖ ਅੰਧੇ ਕਿਛੂ ਨ ਸੂਝੈ ਗੁਰਮਤਿ ਨਾਮੁ ਪ੍ਰਗਾਸੀ ਹੇ ॥	ਮਾਰੂ ੩, ਸੋਲਾ ੫, ੧੪ : ੩	-	੧੦੪੯
ਮਨਮੁਖ ਅੰਧੇ ਠਉਰ ਨ ਪਾਈ ॥	ਬਸੰ ੩, ੧੦, ੧ : ੩	-	੧੧੭੫
ਮਨਮੁਖ ਅੰਧੇ ਫਿਰਹਿ ਬੇਤਾਲੇ ॥	ਮਾਝ ੩, ਅਸ ੧੪, ੭ : ੨	-	੧੧੭
ਮਨਮੁਖ ਆਸਾ ਨਹੀ ਉਤਰੈ ਦੂਜੈ ਭਾਇ ਖੁਆਏ ॥	ਭੈਰ ੩, ੧੫, ੧ : ੧	-	੧੧੩੧
ਮਨਮੁਖ ਆਪ ਸੁਆਰਥੀ ਕਾਰਜੁ ਨ ਸਕਹਿ ਸਵਾਰਿ ॥	ਸੋਰ ੪, ਵਾਰ ੩ ਸ, ੩, ੨ : ੪	-	੬੪੩
ਮਨਮੁਖ ਆਪਿ ਖੁਆਇਅਨੁ ਮਾਇਆ ਮੋਹ ਨਿਤ ਕੜੁ ॥	ਰਾਮ ੩, ਵਾਰ, ੧੧ : ੪	-	੯੫੨
ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ ॥	ਸਲੋ ੩, ੬੬ : ੨	-	੧੪੨੧
ਮਨਮੁਖ ਸਹਸਾ ਬੂਝ ਨ ਪਾਈ ॥	ਮਾਰੂ ੩, ਸੋਲਾ ੪, ੩ : ੧	-	੧੦੪੭
ਮਨਮੁਖ ਸਚੁ ਨ ਜਾਣਨੀ ਤਿਨ ਠਉਰ ਨ ਕਤਹੂ ਥਾਉ ॥	ਸਿਰੀ ੩, ਅਸ ੨੫, ੨ : ੩	-	੬੯
ਮਨਮੁਖ ਸੰਤਾ ਨਾਲਿ ਵੈਰੁ ਕਰਿ ਦੁਖੁ ਖਟੇ ਸੰਸਾਰਾ ॥	ਵਡ ੩, ਛੰਤ ੪, ੩ : ੫	-	੫੭੦
ਮਨਮੁਖ ਸਦਾ ਕੂੜਿਆਰ ਭਰਮਿ ਭੁਲਾਣਿਆ ॥	ਮਾਝ ੧, ਵਾਰ, ੧੩ : ੫	-	੧੪੪
ਮਨਮੁਖ ਸਦਾ ਵਿਛੁੜੇ ਫਿਰਹਿ ਕੋਇ ਨ ਕਿਸ ਹੀ ਨਾਲਿ ॥	ਮਲਾ ੩, ੩, ੨ : ੧	-	੧੨੫੮
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥	ਸਿਰੀ ੩, ੫੨, ੩ : ੨	-	੩੩
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਗ ਦਾਗੁ ਲਗਾਇ ॥	ਸਲੋ ੩, ੪੦ : ੩	-	੧੪੧੭
ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ ॥	ਵਡ ੪, ਵਾਰ ੫ ਸ, ੩, ੧ : ੭	-	੫੮੭
ਮਨਮੁਖ ਸੇਵਾ ਜੋ ਕਰੇ ਦੂਜੈ ਭਾਇ ਚਿਤੁ ਲਾਇ ॥	ਸਲੋ ੪, ੧੭ : ੧	-	੧੪੨੨
ਮਨਮੁਖ ਸੇਵਿ ਨ ਜਾਣਨਿ ਕਾਚੇ ॥	ਮਾਰੂ ੩, ਸੋਲਾ ੩, ੧੩ : ੨	-	੧੦੪੬
ਮਨਮੁਖ ਸੋਇ ਰਹੇ ਸੇ ਲੂਟੇ ਗੁਰਮੁਖਿ ਸਾਬਤੁ ਭਾਈ ਹੇ ॥	ਮਾਰੂ ੧, ਸੋਲਾ ੫, ੪ : ੩	-	੧੦੨੪
ਮਨਮੁਖ ਹਉਮੈ ਮਾਇਆ ਸੂਤੇ ॥	ਮਾਰੂ ੩, ਸੋਲਾ ੫, ੧੫ : ੧	-	੧੦੪੯
ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥	ਸਿਰੀ ੩, ੬੪, ੧*: ੨	-	੩੯
ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥	ਸੋਰ ੪, ਵਾਰ ੧੩ ਸ, ੩, ੨ : ੧	-	੬੪੭
ਮਨਮੁਖ ਹਰਿ ਮੰਦਰ ਕੀ ਸਾਰ ਨ ਜਾਣਨੀ ਤਿਨੀ ਜਨਮੁ ਗਵਾਤਾ ॥	ਰਾਮ ੩, ਵਾਰ, ੧੨ : ੪	-	੯੫੩
ਮਨਮੁਖ ਹਾਰ ਗੁਰਮੁਖ ਸਦ ਜੀਤਿ ॥	ਗੋਂਡ ੫, ੧੮, ੪ : ੪	-	੮੬੭
ਮਨਮੁਖ ਹੀਅਰਾ ਅਤਿ ਕਠੋਰੁ ਹੈ ਤਿਨ ਅੰਤਰਿ ਕਾਰ ਕਰੀਠਾ ॥	ਗਉ ੪, ੬੧, ੩ : ੧	-	੧੭੧
ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥	ਸਾਰ ੧, ੧, ੨ : ੧	-	੧੧੯੭
ਮਨਮੁਖ ਹੁਕਮ ਨ ਜਾਣਹਿ ਸਾਰਾ ॥	ਮਾਰੂ ੩, ਸੋਲਾ ੧੦, ੧੨ : ੨	-	੧੦੫੪
ਮਨਮੁਖ ਹੁਕਮੁ ਨ ਜਾਣਨੀ ਤਿਨ ਮਾਰੇ ਜਮ ਜੰਦਾਰੁ ॥	ਸਿਰੀ ੪, ਵਾਰ ੧੮ ਸ, ੩, ੨ : ੫	-	੯੦
ਮਨਮੁਖ ਕਉ ਆਲਸੁ ਘਣੋ ਫਾਥੇ ਓਜਾੜੀ ॥	ਮਾਰੂ ੧, ਅਸ ੪, ੬ : ੧	-	੧੦੧੧
ਮਨਮੁਖ ਕਉ ਆਵਤ ਜਾਵਤ ਦੂਖੁ ਮੋਹੈ ॥	ਗਉ ੧, ਅਸ ੧੫, ੧*: ੨	-	੨੨੭
ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥	ਪ੍ਰਭਾ ੧, ਅਸ ੭, ੨ : ੧	-	੧੩੪੫
ਮਨਮੁਖ ਕਉ ਲਾਗੋ ਸੰਤਾਪੁ ॥	ਗਉ ੫, ੧੨੩, ੧ : ੨	-	੧੯੦
ਮਨਮੁਖ ਕਚੇ ਕੂੜਿਆਰ ਤਿਨ੍ਹੀ ਨਿਹਚਉ ਦਰਗਹ ਹਾਰਿਆ ॥	ਮਲਾ ੧, ਵਾਰ, ੫ : ੪	-	੧੨੮੦
ਮਨਮੁਖ ਕਥਨੀ ਹੈ ਪਰੁ ਰਹਤ ਨ ਹੋਈ ॥	ਬਿਲਾ ੧, ਅਸ ੧, ੩ : ੩	-	੮੩੧
ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥	ਨਟ ੪, ਅਸ ੨, ੭ : ੧	-	੯੮੧
ਮਨਮੁਖ ਕਰਣ ਪਲਾਵ ਕਰਿ ਭਰਮੇ ਸਭਿ ਅਉਖਧ ਦਾਰੂ ਲਾਇ ਜੀਉ ॥	ਆਸਾ ੪, ਛੰਤ ੧੩, ੨ : ੪	-	੪੪੭
ਮਨਮੁਖ ਕਰਮ ਕਮਾਵਣੇ ਹਉਮੈ ਜਲੈ ਜਲਾਇ ॥	ਸਿਰੀ ੩, ਅਸ ੨੩, ੫ : ੨	-	੬੮
ਮਨਮੁਖ ਕਰਮ ਕਮਾਵਣੇ ਜਿਉ ਦੋਹਾਗਣਿ ਤਨਿ ਸੀਗਾਰੁ ॥	ਸਿਰੀ ੩, ੪੬, ੧ : ੧	-	੩੧
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥	ਸਿਰੀ ੩, ੫੨, ੧ : ੩	-	੩੩
ਮਨਮੁਖ ਕਰਮ ਕਰੇ ਅਹੰਕਾਰੀ ਸਭੁ ਦੁਖੋ ਦੁਖੁ ਕਮਾਇ ॥	ਸਿਰੀ ੪, ਵਾਰ ੧੨ ਸ, ੩, ੧ : ੮	-	੮੭
ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ ॥	ਮਾਝ ੩, ਅਸ ੯, ੩ : ੩	-	੧੧੪
ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ ॥	ਗਉ ੩, ਅਸ ੨, ੬ : ੧	-	੨੩੦
ਮਨਮੁਖ ਕਰਮ ਕਰੈ ਅਜਾਈ ॥	ਪ੍ਰਭਾ ੫, ਅਸ ੨, ੭ : ੩	-	੧੩੪੮
ਮਨਮੁਖ ਕਾ ਇਹੁ ਬਾਦਿ ਆਚਾਰੁ ॥	ਮਲਾ ੩, ਅਸ ੩, ੨ : ੩	-	੧੨੭੭
ਮਨਮੁਖ ਕਾਲੁ ਵਿਆਪਦਾ ਮੋਹਿ ਮਾਇਆ ਲਾਗੇ ॥	ਮਾਰੂ ੩, ਵਾਰ, ੧੨ : ੧	-	੧੦੯੦
ਮਨਮੁਖ ਕੀ ਮਤਿ ਕੂੜਿ ਵਿਆਪੀ ॥	ਆਸਾ ੧, ੨੪, ੨ : ੧	-	੩੫੬
ਮਨਮੁਖ ਕੁਚੀਲ ਕੁਛਿਤ ਬਿਕਰਾਲਾ ॥	ਗਉ ੧, ਅਸ ੪, ੬ : ੨	-	੨੨੨

ਮਨਮੁਖ ਭਗਤਿ ਕਰਹਿ ਬਿਨੁ ਸਤਿਗੁਰ ਵਿਣੁ ਸਤਿਗੁਰ ਭਗਤਿ ਨ ਹੋਈ ਰਾਮ ॥	ਸੂਹੀ ੩, ਛੰਤ ੨, ੩ : ੧	-	੭੬੮
ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥	ਮਲਾ ੩, ਅਸ ੨, ੫ : ੩	-	੧੨੭੭
ਮਨਮੁਖ ਭਰਮਿ ਭੁਲਾਣਾ ਨਾ ਤਿਸੁ ਰੰਗੁ ਹੈ ॥	ਸੂਹੀ ੧, ਅਸ ੩, ੬ : ੧	-	੭੫੨
ਮਨਮੁਖ ਭਰਮਿ ਭੁਲੇ ਬਉਰਾਨੇ ॥	ਬਿਲਾ ੧, ੪, ੧ : ੩	-	੭੯੬
ਮਨਮੁਖ ਭਰਮਿ ਭੁਲੇ ਭੇਖਧਾਰੀ ਅੰਤ ਕਾਲਿ ਪਛੁਤਾਤਾ ਹੇ ॥	ਮਾਰੂ ੩, ਸੋਲਾ ੯, ੮ : ੩	-	੧੦੫੨
ਮਨਮੁਖ ਭਰਮੈ ਸਹਸਾ ਹੋਵੈ ॥	ਸੋਰ ੪, ਵਾਰ ੯ ਸ, ੩, ੨ : ੩	-	੬੪੬
ਮਨਮੁਖ ਭਾਗ ਵਿਹੂਣਿਆ ਤਿਨ ਦੁਖੀ ਰੈਣਿ ਵਿਹਾਣੀ ॥	ਮਾਰੂ ੪, ੫, ੩ : ੩	-	੯੯੭
ਮਨਮੁਖ ਭੂਖੇ ਦਹ ਦਿਸ ਡੋਲਹਿ ਬਿਨੁ ਨਾਵੈ ਦੁਖੁ ਪਾਈ ॥	ਸੋਰ ੪, ੮, ੩ : ੧	-	੬੦੭
ਮਨਮੁਖ ਭੂਲੇ ਅੰਧ ਗਾਵਾਰ ॥	ਧਨਾ ੩, ੭, ੧ : ੨	-	੬੬੫
ਮਨਮੁਖ ਭੂਲੇ ਕਾਹੇ ਆਏ ॥	ਬਸੰ ੩, ੯, ੧ : ੩	-	੧੧੭੪
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥	ਰਾਮ ੧, ਓਅੰ, ੫੨ : ੬	-	੯੩੭
ਮਨਮੁਖ ਭੂਲੇ ਪਤਿ ਗਵਾਈ ॥	ਮਾਰੂ ੩, ਸੋਲਾ ੧, ੪ : ੨	-	੧੦੪੪
ਮਨਮੁਖ ਭੂਲੇ ਮੁਏ ਬਿਲਲਾਇ ॥	ਮਾਰੂ ੩, ਸੋਲਾ ੨੧, ੧੪ : ੨	-	੧੦੬੫
ਮਨਮੁਖ ਭੂਲੇ ਲੋਕ ਸਬਾਏ ॥	ਮਾਝ ੩, ਅਸ ੧੪, ੫ : ੨	-	੧੧੭
ਮਨਮੁਖ ਭੈ ਕੀ ਸਾਰ ਨ ਜਾਣਨੀ ਤ੍ਰਿਸਨਾ ਜਲਤੇ ਕਰਹਿ ਪੁਕਾਰ ॥	ਮਲਾ ੧, ਵਾਰ, ੨੨ : ੭	-	੧੨੮੮
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ ਅੰਤਰਿ ਅਗਿਆਨ ਗੁਬਾਰੇ ॥	ਸਾਰ ੪, ੩, ੪ : ੧	-	੧੧੯੯
ਮਨਮੁਖ ਮਹਲੁ ਨ ਪਾਇਨੀ ਕੂੜਿ ਮੁਠੇ ਕੂੜਿਆਰ ॥	ਸਿਰੀ ੩, ੫੩, ੨ : ੪	-	੩੪
ਮਨਮੁਖ ਮੰਨੁ ਅਜਿਤੁ ਹੈ ਦੂਜੈ ਲਗੈ ਜਾਇ ॥	ਸੋਰ ੪, ਵਾਰ ੬ ਸ, ੩, ੨ : ੧	-	੬੪੪
ਮਨਮੁਖ ਮਨੁ ਤਨੁ ਅੰਧੁ ਹੈ ਤਿਸ ਨਉ ਠਉਰ ਨ ਠਾਉ ॥	ਸਿਰੀ ੩, ੪੩, ੨ : ੧	-	੩੦
ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ ॥	ਸੂਹੀ ੩, ਅਸ ੩, ੧੬ : ੧	-	੭੫੫
ਮਨਮੁਖ ਮਰਹਿ ਅਹੰਕਾਰਿ ਮਰਣੁ ਵਿਗਾੜਿਆ ॥	ਸਿਰੀ ੪, ਵਾਰ ੧੧ ਸ, ੩, ੧ : ੫	-	੮੬
ਮਨਮੁਖ ਭੂਲੇ ਬਿਖੁ ਲਗੇ ਅਹਿਲਾ ਜਨਮੁ ਗਵਾਇਆ ॥	ਵਡ ੩, ਅਸ ੨, ੭ : ੧	-	੫੬੫
ਮਨਮੁਖ ਮਰਹਿ ਮਰਿ ਬਿਗਤੀ ਜਾਹਿ ॥	ਬਿਲਾ ੩, ਵਾ ੨, ੮ : ੧	-	੮੪੨
ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥	ਆਸਾ ੩, ੪੫, ੧ : ੧	-	੩੬੨
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥	ਆਸਾ ੩, ਅਸ ੩੭, ੭ : ੨	-	੪੩੦
ਮਨਮੁਖ ਮਾਇਆ ਮੋਹ ਵਿਆਪੇ ਦੂਖਿ ਸੰਤਾਪੇ ਦੂਜੈ ਪਤਿ ਗਵਾਈ ॥	ਵਡ ੩, ਛੰਤ ੩, ੩ : ੪	-	੫੬੯
ਮਨਮੁਖ ਮਾਇਆ ਮੋਹਿ ਵਿਆਪੇ ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥	ਬਿਲਾ ੪, ਅਸ ੩, ੪ : ੧	-	੮੩੪
ਮਨਮੁਖ ਮਾਇਆ ਮੋਹਿ ਵਿਆਪੇ ਦੂਜੈ ਭਾਇ ਮਨੂਆ ਥਿਰੁ ਨਾਹਿ ॥	ਸੋਰ ੪, ਵਾਰ ੨੬ ਸ, ੪, ੨ : ੧	-	੬੫੨
ਮਨਮੁਖ ਮਾਇਆ ਮੋਹੁ ਹੈ ਨਾਮਿ ਨ ਲਗੋ ਪਿਆਰੁ ॥	ਬਿਹਾ ੪, ਵਾਰ ੯ ਸ, ੩, ੨ : ੧	-	੫੫੨
ਮਨਮੁਖ ਮਾਰੇ ਪਛਾੜਿ ਮੂਰਖ ਕਚਿਆ ॥	ਮਲਾ ੧, ਵਾਰ, ੪ : ੩	-	੧੨੮੦
ਮਨਮੁਖ ਮੁਏ ਅਪਣਾ ਜਨਮੁ ਖੋਇ ॥	ਬਿਲਾ ੩, ਵਾ ੨, ੯ : ੪	-	੮੪੩
ਮਨਮੁਖ ਮੁਏ ਜਿਨ ਦੂਜੀ ਪਿਆਸਾ ॥	ਗਉ ੫, ੭੧*, ੩ : ੧	-	੧੭੬
ਮਨਮੁਖ ਮੁਏ ਨਾਹੀ ਹਰਿ ਮਨ ਮਾਹਿ ॥	ਬਸੰ ੩, ੩, ੧ : ੩	-	੧੧੭੨
ਮਨਮੁਖ ਮੁਏ ਵਿਕਾਰ ਮਹਿ ਮਰਿ ਜੰਮਹਿ ਵਾਰੋ ਵਾਰ ॥	ਸਲੋ ੩, ੪੭ : ੪	-	੧੪੧੮
ਮਨਮੁਖ ਮੁਹਿ ਮੈਲੈ ਸਬਦੁ ਨ ਜਾਣਨੀ ਕਾਮ ਕਰੋਧਿ ਵਿਣਾਸੁ ॥	ਵਡ ੪, ਵਾਰ ੩ ਸ, ੩, ੨ : ੫	-	੫੮੬
ਮਨਮੁਖ ਮੁਗਧ ਕਰਹਿ ਚਤੁਰਾਈ ॥	ਮਾਝ ੩, ਅਸ ੯, ੨ : ੧	-	੧੧੪
ਮਨਮੁਖ ਮੁਗਧ ਗਾਵਾਰੁ ਪਿਰਾ ਜੀਉ ਸਬਦੁ ਮਨਿ ਨ ਵਸਾਏ ॥	ਗਉ ੩, ਛੰਤ ੫, ੪ : ੧	-	੨੪੭
ਮਨਮੁਖ ਮੁਗਧ ਚੇਤਹਿ ਨਾਹੀ ਅਗੈ ਗਇਆ ਪਛੁਤਾਵਹੇ ॥	ਆਸਾ ੩, ਛੰਤ ੭, ੬ : ੫	-	੪੪੧
ਮਨਮੁਖ ਮੁਗਧੁ ਹਰਿ ਨਾਮੁ ਨ ਚੇਤੈ ਬਿਰਥਾ ਜਨਮੁ ਗਵਾਇਆ ॥	ਸੋਰ ੩, ੧, ੩ : ੨	-	੬੦੦
ਮਨਮੁਖ ਮੂਲਹੁ ਭੁਲਾਇਅਨੁ ਵਿਚਿ ਲਬੁ ਲੋਭੁ ਅਹੰਕਾਰੁ ॥	ਬਿਹਾ ੪, ਵਾਰ ੨ ਸ, ੩, ੧ : ੫	-	੫੪੯
ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ ॥	ਗਉ ੪, ਵਾਰ ੩੧ ਸ, ੪, ੧ : ੧	-	੩੧੬
ਮਨਮੁਖ ਮੂਲੁ ਗਵਾਵਹਿ ਲਾਭੁ ਮਾਗਹਿ ਲਾਹਾ ਲਾਭੁ ਕਿਦੂ ਹੋਈ ॥	ਭੈਰ ੩, ੧੪, ੨ : ੧	-	੧੧੩੧
ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥	ਪ੍ਰਭਾ ੩, ਅਸ ੧, ੨ : ੨	-	੧੩੪੬
ਮਨਮੁਖ ਮੂੜ ਮਾਇਆ ਚਿਤ ਵਾਸੁ ॥	ਗਉ ੧, ਅਸ ੩, ੭ : ੨	-	੨੨੨
ਮਨਮੁਖ ਮੂੜ੍ ਜਲਤ ਅਹੰਕਾਰੀ ਹਉਮੈ ਵਿਚਿ ਦੁਖੁ ਪਾਈ ॥	ਮਲਾ ੪, ੭, ੧ : ੨	-	੧੨੬੫
ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ ॥	ਸਿਰੀ ੪, ਵਾਰ ੧੭ ਸ, ੩, ੧ : ੧	-	੮੯

ਮਨਮੁਖ ਮੈਲੁ ਨ ਉਤਰੈ ਜਿਚਰੁ ਗੁਰ ਸਬਦਿ ਨ ਕਰੇ ਪਿਆਰੁ ॥	ਸਿਰੀ ੩, ੫੯, ੧ : ੪	-	੩੭
ਮਨਮੁਖ ਮੈਲੇ ਮਰਹਿ ਗਵਾਰ ॥	ਬਿਲਾ ੪, ਵਾਰ ੭ ਸ, ੩, ੩ : ੧	-	੮੫੨
ਮਨਮੁਖ ਮੈਲੇ ਮਲੁ ਭਰੇ ਹਉਮੈ ਤ੍ਰਿਸਨਾ ਵਿਕਾਰੁ ॥	ਸਿਰੀ ੩, ੪੦, ੩ : ੧	-	੨੯
ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥	ਸਿਰੀ ੩, ੬੪, ੨ : ੨	-	੩੯
ਮਨਮੁਖ ਮੋਹਿ ਗੁਬਾਰਿ ਜਿਉ ਭੁਲਾ ਮੰਝਿ ਵਣੀ ॥	ਮਲਾ ੧, ਵਾਰ, ੧੧ : ੭	-	੧੨੮੩
ਮਨਮੁਖ ਮੋਹੇ ਮੁਗਧ ਗਵਾਰ ॥	ਮਲਾ ੩, ੧੨, ੨ : ੨	-	੧੨੬੨
ਮਨਮੁਖ ਰੁੰਨੇ ਅਪਨੀ ਪਤਿ ਖੋਇ ॥	ਆਸਾ ੩, ੪੮, ੧ : ੪	-	੩੬੩
ਮਨਮੁਖ ਲਾਗੇ ਦੂਜੈ ਭਾਏ ॥	ਮਾਰੂ ੩, ਸੋਲਾ ੨੧, ੬ : ੨	-	੧੦੬੫
ਮਨਮੁਖ ਲੂਣ ਹਾਰਾਮ ਕਿਆ ਨ ਜਾਨਿਆ ॥	ਮਾਝ ੧, ਵਾਰ, ੧੧ : ੫	-	੧੪੩
ਮਨਮੁਖ ਲੋਭਿ ਦੂਜੈ ਲੋਭਾਇਆ ॥	ਮਲਾ ੩, ਅਸ ੩, ੪ : ੨	-	੧੨੭੭
ਮਨਮੁਖ ਵਾਪਾਰੈ ਸਾਰ ਨ ਜਾਣਨੀ ਬਿਖੁ ਵਿਹਾਝਹਿ ਬਿਖੁ ਸੰਗ੍ਰਹਹਿ ਬਿਖ ਸਿਉ ਧਰਹਿ ਪਿਆਰੁ ॥	ਮਾਰੂ ੩, ਵਾਰ ੧੬ ਸ, ੩, ੧ : ੧	-	੧੦੯੧
ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥	ਮਲਾ ੧, ਵਾਰ, ੧੪ : ੫	-	੧੨੮੪
ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥	ਸਲੋ ੩, ੩੪ : ੩	-	੧੪੧੭
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥	ਰਾਮ ੫, ਵਾਰ ੫ ਸ, ੫, ੨ : ੧	-	੯੫੯
ਮਨਮੁਖਾ ਦੈ ਸਿਰਿ ਜੋਰਾ ਅਮਰੁ ਹੈ ਨਿਤ ਦੇਵਹਿ ਭਲਾ ॥	ਗਉ ੪, ਵਾਰ ੯ ਸ, ੪, ੨ : ੩	-	੩੦੪
ਮਨਮੁਖਾ ਨੋ ਹਰਿ ਦੂਰਿ ਹੈ ਮੇਰੀ ਜਿੰਦੁੜੀਏ ਸਭ ਬਿਰਥੀ ਘਾਲ ਗਵਾਈਐ ਰਾਮ ॥	ਬਿਹਾ ੪, ੬, ੧ : ੩	-	੫੪੧
ਮਨਮੁਖਾ ਨੋ ਕੋ ਨ ਵਿਸਹੀ ਚੁਕਿ ਗਇਆ ਵੇਸਾਸੁ ॥	ਸੋਰ ੪, ਵਾਰ ੩ ਸ, ੩, ੧ : ੭	-	੬੪੩
ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥	ਸੋਰ ੩, ਅਸ ੧, ੩ : ੧	-	੬੩੭
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥	ਆਸਾ ੪, ਛੰਤ ੧੮, ੨ : ੪	-	੪੫੦
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥	ਆਸਾ ੪, ਛੰਤ ੮, ੨ : ੧	-	੪੪੨
ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥	ਸਲੋ ੩, ੩੮ : ੨	-	੧੪੧੭
ਮਨਮੁਖਿ ਅਹੰਕਾਰੀ ਫਿਰਿ ਜੂਨੀ ਭਵੈ ॥	ਗਉ ੧, ਅਸ ੧੬, ੫ : ੨	-	੨੨੮
ਮਨਮੁਖਿ ਅੰਤਰਿ ਭਗਤਿ ਨ ਹੋਈ ॥	ਮਾਰੂ ੩, ਸੋਲਾ ੬, ੧੨ : ੧	-	੧੦੪੯
ਮਨਮੁਖਿ ਅੰਧ ਨ ਚੇਤਨੀ ਜਨਮਿ ਮਰਿ ਹੋਹਿ ਬਿਨਾਸਿ ॥	ਵਡ ੪, ਵਾਰ ੧੭ ਸ, ੩, ੨ : ੩	-	੫੯੩
ਮਨਮੁਖਿ ਅੰਧਾ ਅੰਧੁ ਕਮਾਵੈ ਬਿਖੁ ਖਟੇ ਸੰਸਾਰੇ ॥	ਸੂਹੀ ੩, ਅਸ ੧, ੨ : ੩	-	੭੫੩
ਮਨਮੁਖਿ ਅੰਧਾ ਆਵੈ ਜਾਇ ॥	ਗਉ ੩, ੩੨, ੩ : ੪	-	੧੬੧
ਮਨਮੁਖਿ ਅੰਧਾ ਸਬਦੁ ਨ ਜਾਣੈ ਝੂਠੈ ਭਰਮਿ ਭੁਲਾਨਾ ॥	ਸੋਰ ੩, ੧੨, ੧*: ੨	-	੬੦੪
ਮਨਮੁਖਿ ਅੰਧਾ ਤਪਿ ਤਪਿ ਖਪੈ ਬਿਨੁ ਸਬਦੈ ਸਾਂਤਿ ਨ ਆਈ ॥	ਵਡ ੩, ਛੰਤ ੬, ੨ : ੫	-	੫੭੧
ਮਨਮੁਖਿ ਅੰਧੁ ਨ ਚੇਤਈ ਕਿਤੁ ਆਇਆ ਸੈਸਾਰਿ ॥	ਵਡ ੪, ਵਾਰ ੧੭ ਸ, ੩, ੧ : ੩	-	੫੯੨
ਮਨਮੁਖਿ ਅੰਧੁਲੇ ਗੁਰਮਤਿ ਨ ਭਾਈ ॥	ਬਸੰ ੧, ਅਸ ੬, ੨ : ੧	-	੧੧੯੦
ਮਨਮੁਖਿ ਅੰਧੇ ਸੁਧਿ ਨ ਕਾਈ ॥	ਮਾਝ ੩, ਅਸ ੧੫, ੪ : ੧	-	੧੧੮
ਮਨਮੁਖਿ ਅੰਧੇ ਦੁਖਿ ਵਿਹਾਣੀ ॥	ਧਨਾ ੩, ੫, ੩ : ੨	-	੬੬੫
ਮਨਮੁਖਿ ਆਵੈ ਮਨਮੁਖਿ ਜਾਵੈ ॥	ਮਾਰੂ ੫, ਸੋਲਾ ੨, ੧੨ : ੧	-	੧੦੭੩
ਮਨਮੁਖਿ ਇਹੁ ਮਨੁ ਮੁਗਧੁ ਹੈ ਸੋਝੀ ਕਿਛੂ ਨ ਪਾਇ ॥	ਗੂਜ ੩, ੬, ੩ : ੧	-	੪੯੧
ਮਨਮੁਖਿ ਸਦਾ ਦੋਹਾਗਣੀ ਦਰਿ ਖੜੀਆ ਬਿਲਲਾਹਿ ॥	ਆਸਾ ੩, ਅਸ ੩੪, ੨ : ੧	-	੪੨੮
ਮਨਮੁਖਿ ਸਬਦੁ ਨ ਜਾਣਈ ਅਵਗਣਿ ਸੋ ਪ੍ਰਭੁ ਦੂਰਿ ॥	ਸਿਰੀ ੩, ੫੯, ੨ : ੨	-	੩੭
ਮਨਮੁਖਿ ਸੀਗਾਰੁ ਨ ਜਾਣਨੀ ਜਾਸਨਿ ਜਨਮੁ ਸਭੁ ਹਾਰਿ ॥	ਰਾਮ ੩, ਵਾਰ ੮ ਸ, ੩, ੨ : ੬	-	੯੫੦
ਮਨਮੁਖਿ ਸੁਖੁ ਨ ਪਾਈਐ ਗੁਰਮੁਖਿ ਸੁਖੁ ਸੁਭਾਨੁ ॥	ਸਿਰੀ ੧, ੧੯, ੩ : ੩	-	੨੧
ਮਨਮੁਖਿ ਸੂਤਕੁ ਕਬਹਿ ਨ ਜਾਇ ॥	ਗਉ ੩, ਅਸ ੧, ੧*: ੧	-	੨੨੯
ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥	ਗਉ ੩, ੩੦, ੧ : ੧	-	੧੬੦
ਮਨਮੁਖਿ ਸੋਝੀ ਨਾ ਪਵੈ ਗੁਰਮੁਖਿ ਸਦਾ ਹਜੂਰਿ ॥	ਸਿਰੀ ੧, ਅਸ ੧੧, ੫ : ੩	-	੬੦
ਮਨਮੁਖਿ ਸੋਝੀ ਨਾ ਪਵੈ ਵੀਛੁੜਿ ਚੋਟਾ ਖਾਇ ॥	ਸਿਰੀ ੧, ਅਸ ੧੧, ੧੦ : ੨	-	੬੦
ਮਨਮੁਖਿ ਹਉਮੈ ਕਰਿ ਮੁਸੀ ਗੁਰਮੁਖਿ ਪਲੈ ਪਾਇ ॥	ਸਿਰੀ ੧, ਅਸ ੧੫, ੪ : ੩	-	੬੩
ਮਨਮੁਖਿ ਹਉਮੈ ਪਤਿ ਗਵਾਈ ॥	ਬਿਲਾ ੧, ਅਸ ੧, ੫ : ੨	-	੮੩੧
ਮਨਮੁਖਿ ਹਉਮੈ ਵਿਛੁੜੇ ਮੇਰੀ ਜਿੰਦੁੜੀਏ ਬਿਖੁ ਬਾਧੇ ਹਉਮੈ ਜਾਲੇ ਰਾਮ ॥	ਬਿਹਾ ੪, ੨, ੩ : ੧	-	੫੩੮

ਮਨਮੁਖਿ ਹਰਿ ਰਸੁ ਚਾਖਿਆ ਨ ਜਾਇ ॥	ਸੂਹੀ ੪, ੭, ੩ : ੧	-	੭੩੩
ਮਨਮੁਖਿ ਹੁਕਮੁ ਨ ਬੁਝੈ ਬਪੁੜੀ ਨਿਤ ਹਉਮੈ ਕਰਮ ਕਮਾਇ ॥	ਸਲੋ ੪, ੧੯ : ੧	-	੧੪੨੩
ਮਨਮੁਖਿ ਕੰਤੁ ਨ ਪਛਾਣਈ ਤਿਨ ਕਿਉ ਰੈਣਿ ਵਿਹਾਇ ॥	ਸਿਰੀ ੩, ੬੧, ੨ : ੧	-	੩੮
ਮਨਮੁਖਿ ਕਦੇ ਨ ਦਰਗਹ ਸੀਝੈ ॥	ਮਾਰੂ ੧, ਸੋਲਾ ੪, ੭ : ੧	-	੧੦੨੩
ਮਨਮੁਖਿ ਕਮਲਾ ਰਗੜੈ ਲੁਝੈ ॥	ਸਲੋ ੩, ੪੬ : ੩	-	੧੪੧੮
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥	ਗਉ ੧, ੧੬, ੩ : ੧	-	੧੫੬
ਮਨਮੁਖਿ ਕਰਮ ਕਮਾਵਣੇ ਹਉਮੈ ਅੰਧੁ ਗੁਬਾਰੁ ॥	ਸੋਰ ੪, ਵਾਰ ੯ ਸ, ੩, ੧ : ੨	-	੬੪੬
ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥	ਸਿਰੀ ੩, ਅਸ ੨੨, ੧ : ੨	-	੬੭
ਮਨਮੁਖਿ ਕਾਮਿ ਵਿਆਪੀ ਮੋਹਿ ਸੰਤਾਪੀ ਕਿਸੁ ਆਗੈ ਜਾਇ ਪੁਕਾਰੇ ॥	ਗਉ ੩, ਛੰਤ ੩, ੩ : ੫	-	੨੪੫
ਮਨਮੁਖਿ ਕਿਛੂ ਨ ਸੂਝੈ ਅੰਧੁਲੇ ਪੂਰਬਿ ਲਿਖਿਆ ਕਮਾਇ ॥	ਸਿਰੀ ੪, ਵਾਰ ੯ ਸ, ੩, ੧ : ੫	-	੮੫
ਮਨਮੁਖਿ ਕੂੜੁ ਗੁਬਾਰੁ ਕੂੜ ਕਮਾਈਐ ॥	ਮਾਝ ੧, ਵਾਰ, ੧੫ : ੫	-	੧੪੫
ਮਨਮੁਖਿ ਕੂੜੁ ਵਰਤੈ ਵਰਤਾਰਾ ਬਿਨੁ ਸਤਿਗੁਰ ਭਰਮੁ ਨ ਜਾਈ ਹੇ ॥	ਮਾਰੂ ੧, ਸੋਲਾ ੪, ੧੩ : ੩	-	੧੦੨੪
ਮਨਮੁਖਿ ਖੋਇਆ ਗੁਰਮੁਖਿ ਲਾਧਾ ॥	ਰਾਮ ੧, ਸਿਗੋ, ੧੫ : ੨	-	੯੩੯
ਮਨਮੁਖਿ ਗਣਤ ਗਣਾਵਣੀ ਕਰਤਾ ਕਰੇ ਸੁ ਹੋਇ ॥	ਸਿਰੀ ੧, ਅਸ ੧੧, ੬ : ੧	-	੬੦
ਮਨਮੁਖਿ ਗਰਬਿ ਨ ਪਾਇਓ ਅਗਿਆਨ ਇਆਣੇ ॥	ਗਉ ੩, ੩੭, ੩ : ੧	-	੧੬੩
ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥	ਧਨਾ ੩, ੪, ੧ : ੪	-	੬੬੪
ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥	ਸੋਰ ੧, ਅਸ ੧, ੪ : ੩	-	੬੩੪
ਮਨਮੁਖਿ ਜਨਮੁ ਗਵਾਇਆ ਝੂਠੈ ਲਾਲਚਿ ਕੂਰਿ ॥	ਬਿਲਾ ੪, ਵਾਰ ੧੩ ਸ, ੩, ੧ : ੩	-	੮੫੪
ਮਨਮੁਖਿ ਜਨਮੁ ਗਵਾਇਆ ਨਾਨਕ ਹਰਿ ਭਾਇਆ ॥	ਸਾਰ ੪, ਵਾਰ, ੩ : ੫	-	੧੨੩੮
ਮਨਮੁਖਿ ਜਨਮੈ ਜਨਮਿ ਮਰੀਜੈ ॥	ਰਾਮ ੧, ਅਸ ੫, ੬ : ੩	-	੯੦੫
ਮਨਮੁਖਿ ਜੋਨੀ ਦੂਖ ਸਹਾਮੰ ॥	ਬਿਲਾ ੧, ਅਸ ੧, ੭ : ੩	-	੮੩੧
ਮਨਮੁਖਿ ਝੂਠੋ ਝੂਠੁ ਕਮਾਵੈ ॥	ਆਸਾ ੩, ੪੭, ੧ : ੧	-	੩੬੩
ਮਨਮੁਖਿ ਡੰਫੁ ਬਹੁਤੁ ਚਤੁਰਾਈ ॥	ਗਉ ੩, ਅਸ ੨, ੫ : ੧	-	੨੩੦
ਮਨਮੁਖਿ ਢੋਈ ਨਹ ਮਿਲੈ ਪਿਆਰੇ ਦਰਗਹ ਮਿਲੈ ਸਜਾਇ ॥	ਸੋਰ ੫, ਅਸ ੨, ੫ : ੩	-	੬੪੧
ਮਨਮੁਖਿ ਦੁਬਿਧਾ ਸਦਾ ਹੈ ਰੋਗੀ ਰੋਗੀ ਸਗਲ ਸੰਸਾਰਾ ॥	ਭੈਰ ੩, ੧੨, ੧ : ੧	-	੧੧੩੦
ਮਨਮੁਖਿ ਦੂਜਾ ਭਰਮੁ ਹੈ ਦੂਜੈ ਲੋਭਾਇਆ ॥	ਸਾਰ ੪, ਵਾਰ, ੩ : ੧	-	੧੨੩੮
ਮਨਮੁਖਿ ਧ੍ਰਿਗੁ ਜੀਵਣੁ ਸੈਸਾਰਿ ॥	ਭੈਰ ੩, ੧੯, ੧*: ੧	-	੧੧੩੨
ਮਨਮੁਖਿ ਨਹ ਪਾਈਐ ਗੁਰਮੁਖਿ ਗਿਆਨੋ ॥	ਤੁਖਾ ੧, ਛੰਤ ੫, ੪ : ੨	-	੧੧੧੨
ਮਨਮੁਖਿ ਨ ਚੇਤੈ ਆਵੈ ਜਾਇ ॥	ਗਉ ੩, ੩੧, ੨ : ੩	-	੧੬੧
ਮਨਮੁਖਿ ਨ ਬੂਝੈ ਫਿਰੈ ਇਆਣੀ ॥	ਮਾਰੂ ੩, ਸੋਲਾ ੬, ੪ : ੨	-	੧੦੪੯
ਮਨਮੁਖਿ ਨਾਮੁ ਚਿਤਿ ਨ ਆਵੈ ਬਿਨੁ ਨਾਵੈ ਬਹੁ ਦੁਖੁ ਪਾਵਣਿਆ ॥	ਮਾਝ ੩, ਅਸ ੩੩, ੭ : ੩	-	੧੨੯
ਮਨਮੁਖਿ ਨਾਮੁ ਵਿਸਾਰਿਆ ਜਿਉ ਡਵਿ ਦਧਾ ਕਾਨੁ ॥	ਸਿਰੀ ੧, ਅਸ ੧੬, ੬ : ੩	-	੬੩
ਮਨਮੁਖਿ ਨਿੰਦਕਿ ਪਤਿ ਗਵਾਈ ॥	ਮਾਰੂ ੩, ਸੋਲਾ ੩, ੩ : ੨	-	੧੦੪੬
ਮਨਮੁਖਿ ਪੜਹਿ ਤੇਤਾ ਦੁਖੁ ਲਾਗੈ ਵਿਣੁ ਸਤਿਗੁਰ ਮੁਕਤਿ ਨ ਹੋਈ ॥	ਆਸਾ ੩, ਪਟੀ, ੧੬ : ੨	-	੪੩੫
ਮਨਮੁਖਿ ਫਿਰਹਿ ਸਦਾ ਦੁਖੁ ਪਾਵਹਿ ਡੂਬਿ ਮੁਏ ਵਿਣੁ ਪਾਣੀ ॥	ਸੋਰ ੩, ੭, ੧ : ੪	-	੬੦੨
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥	ਮਾਰੂ ੫, ਸੋਲਾ ੨, ੧੨ : ੨	-	੧੦੭੩
ਮਨਮੁਖਿ ਬਹੁਤੀ ਮਿਲੈ ਸਜਾਇ ॥	ਆਸਾ ੩, ੪੨, ੩ : ੪	-	੩੬੧
ਮਨਮੁਖਿ ਬਹੁਤੁ ਫਿਰੈ ਬਿਲਲਾਦੀ ਦੂਜੈ ਭਾਇ ਖੁਆਈ ਹੇ ॥	ਮਾਰੂ ੩, ਸੋਲਾ ੧, ੩ : ੩	-	੧੦੪੪
ਮਨਮੁਖਿ ਬੰਨ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥	ਸਲੋ ੩, ੬ : ੪	-	੧੪੧੩
ਮਨਮੁਖਿ ਬਿਨਸੈ ਆਵੈ ਜਾਇ ॥	ਰਾਮ ੧, ਸਿਗੋ, ੧੩ : ੩	-	੯੩੯
ਮਨਮੁਖਿ ਬਿਰਥਾ ਜਨਮੁ ਗਵਾਇਆ ॥	ਮਾਰੂ ੩, ਅਸ ੧, ੯ : ੨	-	੧੦੧੬
ਮਨਮੁਖਿ ਭਰਮਿ ਭਵੈ ਬੇਬਾਣਿ ॥	ਰਾਮ ੧, ਸਿਗੋ, ੨੬ : ੩	-	੯੪੧
ਮਨਮੁਖਿ ਭਰਮਿ ਭੁਲੈ ਸੰਸਾਰੁ ॥	ਆਸਾ ੩, ੪੬, ੩ : ੧	-	੩੬੩
ਮਨਮੁਖਿ ਭਰਮੈ ਮਝਿ ਗੁਬਾਰ ॥	ਬਸੰ ੧, ਅਸ ੬, ੧ : ੨	-	੧੧੯੦
ਮਨਮੁਖਿ ਭਾਗ ਵਿਹੂਣਿਆ ਤਿਖ ਮੁਈਆ ਕੰਧੀ ਪਾਸਿ ॥	ਮਾਰੂ ੪, ੪, ੩ : ੩	-	੯੯੬
ਮਨਮੁਖਿ ਭੂਲਾ ਜਨਮੁ ਗਵਾਇ ॥	ਆਸਾ ੩, ੪੬, ੩ : ੪	-	੩੬੩
ਮਨਮੁਖਿ ਭੂਲੈ ਭੁਲਾਈਐ ਭੂਲੀ ਠਉਰ ਨ ਕਾਇ ॥	ਸਿਰੀ ੧, ਅਸ ੧੨, ੧ : ੧	-	੬੦

ਮਨਮੁਖਿ ਭੂਲੀ ਬਹੁਤੀ ਰਾਹੀ ਫਾਥੀ ਮਾਇਆ ਫੰਦੇ ॥	ਸੂਹੀ ੫, ਛੰਤ ੪, ੩ : ੪	-	੭੭੯
ਮਨਮੁਖਿ ਭੂਲੇ ਆਵਹਿ ਜਾਹਿ ॥	ਬਿਲਾ ੧, ਥਿਤੀ, ੧੯ : ੬	-	੮੪੦
ਮਨਮੁਖਿ ਭੂਲੇ ਸਭਿ ਮਰਹਿ ਗਵਾਰ ॥	ਧਨਾ ੩, ੭, ੨ : ੧	-	੬੬੫
ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥	ਭੈਰ ੩, ਅਸ ੧, ੧ : ੩	-	੧੧੫੪
ਮਨਮੁਖਿ ਭੂਲੈ ਜਮ ਕੀ ਕਾਣਿ ॥	ਰਾਮ ੧, ਸਿਗੋ, ੨੬ : ੧	-	੯੪੧
ਮਨਮੁਖਿ ਮਰਹਿ ਤਿਨ ਕਿਛੂ ਨ ਸੂਝੈ ਦੁਰਮਤਿ ਅਗਿਆਨ ਅੰਧਾਰਾ ॥	ਭੈਰ ੩, ਅਸ ੨, ੬ : ੧	-	੧੧੫੫
ਮਨਮੁਖਿ ਮਰੀਐ ਗੁਰਮੁਖਿ ਤਰੀਐ ਨਾਨਕ ਨਦਰੀ ਨਦਰਿ ਕਰੇ ॥	ਸਾਰ ੪, ਵਾਰ ੩ ਸ, ੧, ੨ : ੬	-	੧੨੩੮
ਮਨਮੁਖਿ ਮਾਇਆ ਮੋਹੁ ਹੈ ਨਾਮਿ ਨ ਲਗੈ ਪਿਆਰੁ ॥	ਸਲੋ ੪, ੨੩ : ੧	-	੧੪੨੩
ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥	ਸੂਹੀ ੪, ੬, ੩ : ੧	-	੭੩੨
ਮਨਮੁਖਿ ਮੂਲੁ ਗਵਾਇਆ ਦਰਗਹ ਮਿਲੈ ਸਜਾਇ ॥	ਪ੍ਰਭਾ ੧, ੧੩, ੩ : ੨	-	੧੩੩੧
ਮਨਮੁਖਿ ਮੈਲਾ ਸਬਦੁ ਨ ਪਛਾਣੈ ॥	ਆਸਾ ੧, ਅਸ ੭, ੮ : ੨	-	੪੧੫
ਮਨਮੁਖਿ ਮੈਲੀ ਡੂੰਮਣੀ ਭਾਈ ਦਰਗਹ ਨਾਹੀ ਥਾਉ ॥	ਸੋਰ ੩, ਅਸ ੩, ੬ : ੧	-	੬੩੯
ਮਨਮੁਖਿ ਮੋਹਿ ਭਰਮਿ ਭੋਲਾਣੀ ॥	ਆਸਾ ੩, ਅਸ ੨੫, ੫ : ੩	-	੪੨੪
ਮਨਮੁਖਿ ਮੋਹੁ ਗੁਬਾਰੁ ਹੈ ਦੂਜੈ ਭਾਇ ਬੋਲੈ ॥	ਰਾਮ ੩, ਵਾਰ, ੧੭ : ੧	-	੯੫੫
ਮਨਮੁਖਿ ਰਾਮੁ ਨ ਜਪੈ ਅਵਾਈ ॥	ਮਾਰੂ ੧, ਸੋਲਾ ੫, ੧੫ : ੨	-	੧੦੨੫
ਮਨਮੁਖਿ ਵਿਛੁੜੀ ਦੂਰਿ ਮਹਲੁ ਨ ਪਾਏ ਬਲਿ ਗਈ ਬਲਿ ਰਾਮ ਜੀਉ ॥	ਸੂਹੀ ੪, ਛੰਤ ੧, ੩ : ੧	-	੭੭੩
ਮਨਮੁਖੀਆ ਸਿਰਿ ਮਾਰ ਵਾਦਿ ਖਪਾਈਐ ॥	ਆਸਾ ੧, ਅਸ ੧੬, ੭ : ੧	-	੪੨੦
ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ ॥	ਸਲੋ ੩, ੩੧ : ੪	-	੧੪੧੬
ਮਨਮੁਖੀ ਦੁਹਾਗਣਿ ਨਾਹਿ ਭੇਉ ॥	ਬਸੰ ੧, ੬, ੨ : ੧	-	੧੧੭੦
ਮਨਮੁਖੀ ਮਨਹਠਿ ਹਾਰਿਆ ਕੂੜੁ ਕੁਸਤੁ ਕਮਾਇ ॥	ਸਿਰੀ ੪, ਵਾਰ ੧੨ ਸ, ੩, ੨ : ੯	-	੮੭
ਮਨਮੁਖੁ ਊਧਾ ਕਉਲੁ ਹੈ ਨਾ ਤਿਸੁ ਭਗਤਿ ਨ ਨਾਉ ॥	ਗੂਜ ੩, ਵਾਰ ੮ ਸ, ੩, ੨ : ੧	-	੫੧੧
ਮਨਮੁਖੁ ਅਹੰਕਾਰੀ ਮਹਲੁ ਨ ਜਾਣੈ ਖਿਨੁ ਆਗੈ ਖਿਨੁ ਪੀਛੈ ॥	ਗਉ ੪, ਵਾਰ ੨੫ ਸ, ੩, ੨ : ੧	-	੩੧੪
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥	ਮਾਰੂ ੩, ਸੋਲਾ ੨੩, ੬ : ੨	-	੧੦੬੭
ਮਨਮੁਖੁ ਅਗਿਆਨੁ ਦੁਰਮਤਿ ਅਹੰਕਾਰੀ ॥	ਗਉ ੪, ਵਾਰ ੨੬ ਸ, ੩, ੨ : ੧	-	੩੧੪
ਮਨਮੁਖੁ ਅਚੇਤੁ ਮਾਇਆ ਮੋਹੁ ਗੁਬਾਰੁ ॥	ਆਸਾ ੩, ੪੯, ੩ : ੨	-	੩੬੪
ਮਨਮੁਖੁ ਅੰਧਾ ਅੰਧੁ ਕਮਾਏ ॥	ਮਾਰੂ ੩, ਸੋਲਾ ੨੪, ੪ : ੧	-	੧੦੬੮
ਮਨਮੁਖੁ ਅੰਧਾ ਆਵੈ ਜਾਇ ॥	ਗਉ ੪, ਵਾਰ ੨੬ ਸ, ੩, ੨ : ੬	-	੩੧੪
ਮਨਮੁਖੁ ਅੰਧਾ ਠਉਰ ਨ ਪਾਇ ॥	ਆਸਾ ੩, ੪੪, ੨ : ੩	-	੩੬੨
ਮਨਮੁਖੁ ਅੰਧਾ ਦੂਜੈ ਭਾਇ ॥	ਬਿਲਾ ੩, ਵਾ ੧, ੮ : ੩	-	੮੪੧
ਮਨਮੁਖੁ ਅੰਧਾ ਦੂਜੈ ਭਾਇ ਲਾਗੈ ॥	ਮਾਝ ੩, ਅਸ ੮, ੪ : ੨	-	੧੧੩
ਮਨਮੁਖੁ ਅੰਧਾ ਮੁਗਧੁ ਗਵਾਰੁ ॥	ਰਾਮ ੧, ਓਅੰ, ੧੩ : ੪	-	੯੩੧
ਮਨਮੁਖੁ ਅੰਧੁ ਕਰੇ ਚਤੁਰਾਈ ॥	ਮਾਰੂ ੩, ਸੋਲਾ ੨੦, ੫ : ੧	-	੧੦੬੪
ਮਨਮੁਖੁ ਅੰਧੁ ਨ ਚੇਤਈ ਕਿਉ ਦਰਸਨੁ ਪਾਏ ॥	ਆਸਾ ੧, ਅਸ ੧੯, ੬ : ੨	-	੪੨੧
ਮਨਮੁਖੁ ਅੰਧੁ ਨ ਚੇਤੈ ਮੂੜਾ ਸਿਰ ਊਪਰਿ ਕਾਲੁ ਰੂਆਇਦਾ ॥	ਮਾਰੂ ੩, ਸੋਲਾ ੧੭, ੭ : ੩	-	੧੦੬੧
ਮਨਮੁਖੁ ਅਭਿੰਨੁ ਨ ਭਿਜਈ ਪਥਰੁ ਨਾਵਾਇਆ ॥	ਸਾਰ ੪, ਵਾਰ, ੧੬ : ੩	-	੧੨੪੪
ਮਨਮੁਖੁ ਆਪੁ ਗਣਾਏ ਰੋਵੈ ॥	ਮਾਰੂ ੧, ਸੋਲਾ ੧੪, ੫ : ੨	-	੧੦੩੪
ਮਨਮੁਖੁ ਸਚਿ ਨ ਭੀਜਈ ਕੂੜੁ ਕੂੜਿ ਗਡਾਵੈ ॥	ਆਸਾ ੧, ਅਸ ੧੫, ੪ : ੨	-	੪੧੯
ਮਨਮੁਖੁ ਸਦ ਹੀ ਕੂੜੋ ਬੋਲੈ ਬਿਖੁ ਬੀਜੈ ਬਿਖੁ ਖਾਏ ॥	ਸੂਹੀ ੩, ਅਸ ੧, ੪ : ੩	-	੭੫੩
ਮਨਮੁਖੁ ਸਦਾ ਬਗੁ ਮੈਲਾ ਹਉਮੈ ਮਲੁ ਲਾਈ ॥	ਮਾਝ ੩, ਅਸ ੩੨, ੬ : ੧	-	੧੨੯
ਮਨਮੁਖੁ ਸਬਦੁ ਨ ਬੁਝੈ ਇਆਣਾ ॥	ਮਾਰੂ ੩, ਸੋਲਾ ੮, ੮ : ੨	-	੧੦੫੧
ਮਨਮੁਖੁ ਕਰਮ ਕਰੇ ਅਹੰਕਾਰੀ ॥	ਮਾਝ ੪, ਅਸ ੩੪, ੭ : ੧	-	੧੩੦
ਮਨਮੁਖੁ ਕਾਇਰੁ ਕਰੂਪੁ ਹੈ ਬਿਨੁ ਨਾਵੈ ਨਕੁ ਨਾਹਿ ॥	ਵਡ ੪, ਵਾਰ ੧੩ ਸ, ੩, ੧ : ੧	-	੫੯੧
ਮਨਮੁਖੁ ਕਾਰ ਕਰੇ ਸਭਿ ਦੁਖ ਸਬਾਏ ॥	ਮਾਰੂ ੩, ਸੋਲਾ ੮, ੧੧ : ੧	-	੧੦੫੧
ਮਨਮੁਖੁ ਖੂਲਿ੍ ਮਹਾ ਬਿਖੁ ਖਾਇ ॥	ਪ੍ਰਭਾ ੧, ੧੨, ੩ : ੩	-	੧੩੩੦
ਮਨਮੁਖੁ ਗਿਆਨੁ ਕਥੇ ਨ ਹੋਈ ॥	ਮਾਰੂ ੩, ਸੋਲਾ ੮, ੧੦ : ੧	-	੧੦੫੧
ਮਨਮੁਖੁ ਜਗਤੁ ਨਿਰਧਨੁ ਹੈ ਮਾਇਆ ਨੋ ਬਿਲਲਾਇ ॥	ਮਾਰੂ ੩, ਵਾਰ ੧੭ ਸ, ੩, ੧ : ੫	-	੧੦੯੨
ਮਨਮੁਖੁ ਜਾਣੈ ਆਪਣੇ ਧੀਆ ਪੂਤ ਸੰਜੋਗੁ ॥	ਸਿਰੀ ੧, ਅਸ ੧੫, ੩ : ੧	-	੬੩

ਮਨਿ ਆਨੰਦੁ ਸਦਾ ਸੁਖੁ ਪਾਇਆ ਭੇਟਿਆ ਗਹਿਰ ਗੰਭੀਰੁ ॥	ਸਿਰੀ ੩, ਅਸ ੨੫, ੧ : ੨	- ੬੯
ਮਨਿ ਆਨੰਦੁ ਮੰਤ੍ਰੁ ਗੁਰਿ ਦੀਆ ॥	ਆਸਾ ੫, ੬੫, ੩ : ੧	- ੩੮੭
ਮੰਨਿਐ ਗਿਆਨੁ ਧਿਆਨੁ ਤੁਧੈ ਤੇ ਪਾਇਆ ॥	ਮਾਝ ੧, ਵਾਰ, ੨੬ : ੫	- ੧੫੦
ਮਨਿ ਇਕੋ ਸਚਾ ਹੁਕਮੁ ਪਛਾਣੀ ॥	ਮਾਝ ੫, ੪੨, ੩ : ੨	- ੧੦੬
ਮਨਿ ਸੰਤੋਖ ਸਰਬ ਜੀਅ ਦਇਆ ॥	ਗਉ ੫, ਥਿਤੀ, ੧੧ : ੩	- ੨੯੯
ਮਨਿ ਸੰਤੋਖੁ ਆਤਮ ਪਤੀਆਨੇ ॥	ਗਉ ੫, ਸੁਖ ੧੮, ੪ : ੬	- ੨੮੭
ਮਨਿ ਸੰਤੋਖੁ ਸਬਦਿ ਗੁਰ ਰਾਜੇ ॥	ਰਾਮ ੫, ੪੭, ੩ : ੩	- ੮੯੭
ਮਨਿ ਸੰਤੋਖੁ ਨਾਮ ਜਪਿ ਲੀਨੇ ॥	ਗਉ ੫, ਥਿਤੀ, ੧੦ : ੨	- ੨੯੮
ਮਨਿ ਸੰਤੋਖੁ ਨਾਮੁ ਆਧਾਰੁ ॥	ਗਉ ਕਬ, ਅਸ ੪੦, ੩ : ੨	- ੩੩੧
ਮਨਿ ਸਰਬ ਸੁਖ ਵੁਠੇ ਗੋਵਿਦ ਤੁਠੇ ਜਨਮ ਮਰਣਾ ਸਭਿ ਮਿਟਿ ਗਏ ॥	ਸਿਰੀ ੫, ਛੰਤ ੩, ੪ : ੪	- ੮੧
ਮਨਿ ਸਾਂਈ ਮੁਖਿ ਉਚਰਾ ਵਤਾ ਹਭੇ ਲੋਅ ॥	ਜੈਤ ੫, ਵਾਰ ੭ ਸ, ੫, ੨ : ੧	- ੭੦੭
ਮਨਿ ਸਾਚਾ ਮੁਖਿ ਸਾਚਉ ਭਾਇ ॥	ਬਿਲਾ ੧, ਥਿਤੀ, ੯ : ੫	- ੮੩੯
ਮਨਿ ਸਾਚਾ ਮੁਖਿ ਸਾਚਾ ਸੋਇ ॥	ਗਉ ੫, ਸੁਖ ੮, ੮ ਸ: ੧	- ੨੭੨
ਮਨਿ ਸਾਚੈ ਰਾਤੇ ਹਰਿ ਵੇਪਰਵਾਹੁ ॥	ਗਉ ੩, ੩੧, ੧ : ੨	- ੧੬੧
ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥	ਆਸਾ ੩, ਛੰਤ ੭, ੫ : ੫	- ੪੪੧
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥	ਆਸਾ ੫, ਛੰਤ ੧੨, ੨ : ੫	- ੪੬੦
ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥	ਸੂਹੀ ੫, ਛੰਤ ੩, ੪ : ੫	- ੭੭੯
ਮਨਿ ਸਾਂਤਿ ਸਹਜੁ ਸੁਭਾਉ ਵੂਠਾ ਅਨਦ ਮੰਗਲ ਗੁਣ ਗਾਇਆ ॥	ਆਸਾ ੫, ਛੰਤ ੭, ੪ : ੫	- ੪੫੭
ਮਨਿ ਸਿਮਰਿ ਗੋਬਿੰਦ ਨਾਮ ॥	ਆਸਾ ੫, ੧੫੫, ੧*: ੨	- ੪੦੮
ਮਨਿ ਹਰਿ ਹਰਿ ਜਪਨੁ ਕਰੇ ॥	ਸਿਰੀ ੪, ਵਣ ੧, ੪ : ੧	- ੮੨
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥	ਕਾਨ ੪, ਵਾਰ ੪ ਸ, ੪, ੧ : ੩	- ੧੩੧੪
ਮਨਿ ਹਰਿ ਹਰਿ ਭਾਉ ਗੁਰੁ ਕਰੇ ਪਸਾਉ ਜੀਵਨ ਮੁਕਤੁ ਸੁਖੁ ਹੋਈ ॥	ਆਸਾ ੪, ਛੰਤ ੧੩, ੧ : ੩	- ੪੪੭
ਮਨਿ ਹਰਿ ਹਰਿ ਲਗਾ ਚਾਉ ॥	ਸਿਰੀ ੪, ਵਣ ੧, ੨ : ੧	- ੮੨
ਮਨਿ ਹਰਿ ਹਰਿ ਵਸਿਆ ਗੁਰਮਤਿ ਹਰਿ ਰਸਿਆ ਹਰਿ ਹਰਿ ਰਸ ਗਟਾਕ ਪੀਆਉ ਜੀਉ ॥	ਆਸਾ ੪, ਛੰਤ ੧੩, ੧ : ੫	- ੪੪੭
ਮਨਿ ਹਿਰਦੈ ਕ੍ਰੋਧੁ ਮਹਾ ਬਿਸਲੋਧੁ ਨਿਰਪ ਧਾਵਹਿ ਲੜਿ ਦੁਖੁ ਪਾਇਆ ॥	ਆਸਾ ੪, ਛੰਤ ੧੧, ੨ : ੩	- ੪੪੫
ਮਨਿ ਖੋਟੇ ਦਯਿ ਵਿਛੋੜੇ ॥	ਗਉ ੪, ਵਾਰ, ੧੧ : ੬	- ੩੦੬
ਮਨਿ ਚਾਉ ਘਨੇਰਾ ਸੁਣਿ ਪ੍ਰਭ ਮੇਰਾ ਮੈ ਤੇਰਾ ਭਰਵਾਸਾ ॥	ਸੂਹੀ ੧, ਛੰਤ ੩, ੧ : ੩	- ੭੬੪
ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ ॥	ਰਾਮ ੩, ਅਨੰ, ੩੪ : ੧	- ੯੨੧
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥	ਗਉ ੪, ੬੬, ੩ : ੨	- ੧੭੩
ਮਨਿ ਚਿੰਦਿਆ ਫਲੁ ਪਾਵਣਾ ਹਉਮੈ ਵਿਚਹੁ ਜਾਇ ॥	ਸੋਰ ੪, ਵਾਰ ੬ ਸ, ੩, ੧ : ੨	- ੬੪੪
ਮਨਿ ਚਿੰਦੀ ਸੋ ਫਲੁ ਪਾਇਦਾ ॥	ਸਿਰੀ ੫, ਅਸ ੨੯, ੭ : ੨	- ੭੩
ਮਨਿ ਚਿੰਦੇ ਸੇਈ ਫਲ ਪਾਵਹਿ ॥	ਮਾਝ ੫, ੩੫, ੨ : ੨	- ੧੦੪
ਮਨਿ ਚਿੰਦੇ ਫਲ ਪਾਇਆ ਨਾਨਕ ਹਰਿ ਗੁਨ ਗਾਇ ॥	ਗਉ ੫, ਥਿਤੀ, ੧੭ ਸ: ੨	- ੩੦੦
ਮਨਿ ਜਪੀਐ ਹਰਿ ਜਗਦੀਸ ॥	ਧਨਾ ੪, ੯, ੧*: ੧	- ੬੬੯
ਮਨਿ ਜੂਠੈ ਚੁਲੀ ਭਰੇਨਿ ॥	ਆਸਾ ੧, ਵਾਰ ੧੬ ਸ, ੧, ੨ : ੨੦	- ੪੭੨
ਮਨਿ ਜੂਠੈ ਤਨਿ ਜੂਠਿ ਹੈ ਜਿਹਵਾ ਜੂਠੀ ਹੋਇ ॥	ਸਿਰੀ ੧, ਅਸ ੫, ੧ : ੧	- ੫੫
ਮਨਿ ਜੂਠੈ ਵੇਜਾਤਿ ਜੂਠਾ ਖਾਇਆ ॥	ਮਲਾ ੧, ਵਾਰ, ੧੬ : ੬	- ੧੨੮੫
ਮਨਿ ਡੋਰਿ ਪ੍ਰੇਮ ਪਰੀਤਿ ॥	ਬਿਲਾ ੫, ਅਸ ੧, ੩ : ੧	- ੮੩੭
ਮਨਿ ਤਤੁ ਅਵਿਗਤੁ ਧਿਆਇਆ ਗੁਰ ਪਰਸਾਦੀ ਪਾਇਆ ॥	ਗੂਜ ੧, ਅਸ ੧, ੬ : ੨	- ੫੦੩
ਮਨਿ ਤਨਿ ਸਚੁ ਸਲਾਹਿ ਸਾਚੇ ਮਨਿ ਭਾਇਆ ॥	ਸੂਹੀ ੧, ਅਸ ੩, ੨ : ੧	- ੭੫੧
ਮਨਿ ਤਨਿ ਸਾਸਿ ਗਿਰਾਸਿ ਪ੍ਰਭੁ ਇਕੋ ਇਕੁ ਧਿਆਇ ॥	ਰਾਮ ੫, ਵਾਰ ੮ ਸ, ੫, ੨ : ੪	- ੯੬੧
ਮਨਿ ਤਨਿ ਹਰਿ ਓਹੀ ਧਿਆਇਆ ॥	ਰਾਮ ੫, ੪੪, ੨ : ੩	- ੮੯੬
ਮਨਿ ਤਨਿ ਹਰਿ ਗਾਵਹਿ ਪਰਮ ਸੁਖੁ ਪਾਵਹਿ ਹਰਿ ਹਿਰਦੈ ਹਰਿ ਗੁਣ ਗਿਆਨੁ ਜੀਉ ॥	ਆਸਾ ੪, ਛੰਤ ੧੧, ੧ : ੨	- ੪੪੫
ਮਨਿ ਤਨਿ ਹਰਿ ਦਰਸਿ ਸਮਾਵੈ ॥	ਸੋਰ ੫, ੭੨, ੨ : ੩	- ੬੨੭

ਮਨਿ ਤਨਿ ਹਰਿ ਰਵਿਆ ਘਟ ਅੰਤਰਿ ਮਨਿ ਭੀਨੈ ਭਗਤਿ ਸਲਾਹਾ ਹੇ ॥	ਮਾਰੂ ੩, ਸੋਲਾ ੧੨, ੧੦ : ੩	-	੧੦੫੬
ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ ॥	ਰਾਮ ੫, ਵਾਰ ੧੨ ਸ, ੫, ੧ : ੨	-	੯੬੩
ਮਨਿ ਤਨਿ ਹਿਰਦੈ ਰਵਿ ਰਹਿਆ ਹਰਿ ਹੀਰਾ ਹੀਰੁ ॥	ਸੂਹੀ ੩, ਵਾਰ, ੧੦ : ੩	-	੭੮੯
ਮਨਿ ਤਨਿ ਜਾਪਿ ਏਕ ਭਗਵੰਤ ॥	ਗਉ ੫, ਸੁਖ ੧੯, ੮ : ੪	-	੨੮੯
ਮਨਿ ਤਨਿ ਜਾਪੀਐ ਭਗਵਾਨ ॥	ਕਲਿ ੫, ੮, ੧*: ੧	-	੧੩੨੨
ਮਨਿ ਤਨਿ ਝੂਠੇ ਕੂੜੁ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ ॥	ਮਾਰੂ ੧, ਸੋਲਾ ੯, ੧੫ : ੩	-	੧੦੨੯
ਮਨਿ ਤਨਿ ਤੂ ਆਰਾਧ ਹਰਿ ਕੇ ਪ੍ਰੀਤਮ ਸਾਧ ਜਾ ਕੈ ਸੰਗਿ ਤੇਰੇ ਬੰਧਨ ਛੂਟੈ ॥	ਧਨਾ ੫, ੨੯, ੨ : ੨	-	੬੭੮
ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ ॥	ਸੋਰ ੫, ਅਸ ੨, ੧*: ੧	-	੬੪੦
ਮਨਿ ਤਨਿ ਨਾਨਕ ਹਰਿ ਗੁਣ ਗਾਉ ॥	ਭੈਰ ੫, ੩੫, ੪ : ੩	-	੧੧੪੫
ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥	ਗਉ ੫, ਸੁਖ ੨੨, ੬ : ੫	-	੨੯੩
ਮਨਿ ਤਨਿ ਨਿਰਮਲ ਅਭਿਮਾਨ ਅਭੇਵਾ ॥	ਰਾਮ ੧, ਅਸ ੬, ੬ : ੪	-	੯੦੬
ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ ॥	ਮਾਝ ੫, ਬਾਰਾ, ੮ : ੨	-	੧੩੫
ਮਨਿ ਤਨਿ ਪ੍ਰਭੁ ਆਰਾਧੀਐ ਮਿਲਿ ਸਾਧ ਸਮਾਗੈ ॥	ਬਿਲਾ ੫, ੬੮, ੧ : ੧	-	੮੧੭
ਮਨਿ ਤਨਿ ਪ੍ਰੇਮੁ ਕਰੇ ਤਿਸੁ ਪ੍ਰਭ ਕਉ ਰਾਵਹ ਰਾਮ ॥	ਬਿਲਾ ੫, ਛੰਤ ੨, ੨ : ੨	-	੮੪੬
ਮਨਿ ਤਨਿ ਬਸਿ ਰਹੇ ਗੋਪਾਲ ॥	ਮਾਲੀ ੫, ੮, ੧*: ੧	-	੯੮੮
ਮਨਿ ਤਨਿ ਬਸਿ ਰਹੇ ਮੇਰੇ ਪ੍ਰਾਨ ॥	ਜੈਤ ੫, ੧੧, ੧*: ੧	-	੭੦੨
ਮਨਿ ਤਨਿ ਬਚਨਿ ਏਹੀ ਸੁਖੁ ਚਾਹਤ ਪ੍ਰਭ ਦਰਸੁ ਦੇਖਹਿ ਕਬ ਆਖੀ ॥	ਸਾਰ ੫, ੧੨੧, ੧*: ੨	-	੧੨੨੭
ਮਨਿ ਤਨਿ ਬਾਸਨਾ ਬਹੁਤੁ ਬਿਸਥਾਰਾ ॥	ਮਾਰੂ ੫, ੧੯, ੩ : ੫	-	੧੦੦੫
ਮਨਿ ਤਨਿ ਬਾਛੀਐ ਜਨ ਧੂਰਿ ॥	ਗੂਜ ੫, ੩੦, ੧*: ੧	-	੫੦੨
ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥	ਸਿਰੀ ੫, ੮੯, ੪ : ੩	-	੪੯
ਮਨਿ ਤਨਿ ਮੁਖਿ ਹਰਿ ਨਾਮੁ ਦਇਆਲ ॥	ਗਉ ੫, ੧੨੧, ੪ : ੧	-	੧੯੦
ਮਨਿ ਤਨਿ ਮੁਖਿ ਹੀਐ ਬਸੈ ਜੋ ਚਾਹਹੁ ਸੋ ਹੋਇ ॥	ਗਉ ੫, ਬਾਅ, ੨੭ : ੨	-	੨੫੫
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥	ਰਾਮ ੧, ਓਅੰ, ੪੯ : ੬	-	੯੩੭
ਮਨਿ ਤਨਿ ਮੁਖਿ ਬੋਲਹਿ ਹਰਿ ਮੁਖੀ ॥	ਗਉ ੫, ਸੁਖ ੧੪, ੩ : ੫	-	੨੮੧
ਮਨਿ ਤਨਿ ਰਸਨਾ ਨਾਮੁ ਧਿਆਇਆ ॥	ਧਨਾ ੫, ੫੬, ੧ : ੨	-	੬੮੪
ਮਨਿ ਤਨਿ ਰਵਤ ਰਵੰਨੇ ਘੜੀ ਨ ਬੀਸਰੈ ॥	ਤੁਖਾ ੧, ਬਾਰਾ, ੩ : ੨	-	੧੧੦੭
ਮਨਿ ਤਨਿ ਰਵਿਆ ਪਰਮਾਨੰਦੁ ॥	ਗਉ ੫, ੧੬੪, ੩ : ੨	-	੧੯੯
ਮਨਿ ਤਨਿ ਰਵਿ ਰਹਿਆ ਹਰਿ ਪ੍ਰੀਤਮੁ ਦੂਖ ਦਰਦ ਸਗਲਾ ਮਿਟਿ ਗਇਆ ॥	ਬਿਲਾ ੫, ੧੨੪, ੧ : ੧	-	੮੨੯
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ ॥	ਤੁਖਾ ੧, ਬਾਰਾ, ੧੪ : ੩	-	੧੧੦੯
ਮਨਿ ਤਨਿ ਰਵਿ ਰਹਿਆ ਜਗਜੀਵਨੋ ਦਾਤਾ ਰਾਮ ॥	ਆਸਾ ੧, ਛੰਤ ੩, ੪ : ੨	-	੪੩੭
ਮਨਿ ਤਨਿ ਰਵਿ ਰਹਿਆ ਜਗਦੀਸੁਰ ਪੇਖਤ ਸਦਾ ਹਜੂਰੇ ॥	ਮਲਾ ੫, ੧੨, ੨ : ੧	-	੧੨੬੯
ਮਨਿ ਤਨਿ ਰਵਿ ਰਹਿਆ ਪ੍ਰਭ ਪਰਮਾਨੰਦਾ ॥	ਬਿਹਾ ੫, ੪, ੪ : ੨	-	੫੪੪
ਮਨਿ ਤਨਿ ਰਾਮ ਕੋ ਬਿਉਹਾਰੁ ॥	ਸਾਰ ੫, ੯੩, ੧*: ੧	-	੧੨੨੨
ਮਨਿ ਤਨਿ ਰਾਮ ਨਾਮ ਹਿਤਕਾਰੇ ॥	ਧਨਾ ੫, ੪੦, ੧*: ੧	-	੬੮੦
ਮਨਿ ਤਨਿ ਲਾਗੈ ਹੋਇ ਕੈ ਮੀਠੀ ॥	ਆਸਾ ੫, ੮੭, ੨ : ੩	-	੩੯੨
ਮਨਿ ਤਨਿ ਵਸਿਆ ਸਚਾ ਸੋਈ ॥	ਮਾਝ ੫, ੪੩, ੨ : ੧	-	੧੦੭
ਮਨਿ ਤਨਿ ਵਸਿਆ ਹਰਿ ਪ੍ਰਭੁ ਸੋਈ ॥	ਪ੍ਰਭਾ ੫, ੬, ੨ : ੧	-	੧੩੩੯
ਮਨਿ ਤਨਿ ਵੇਖੈ ਹਉਮੈ ਮੈਲੁ ਜਾਏ ॥	ਮਾਝ ੩, ਅਸ ੨੫, ੫ : ੨	-	੧੨੪
ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ ॥	ਸਿਰੀ ੫, ਛੰਤ ੩, ੩ : ੨	-	੮੦
ਮਨਿ ਤ੍ਰਿਸਨਾ ਨ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ॥	ਆਸਾ ੪, ਛੰਤ ੨੧, ੨ : ੨	-	੪੫੧
ਮਨਿ ਦਰਸਨ ਕੀ ਪਿਆਸ ਹੈ ਨਾਨਕ ਬਲਿ ਜਾਈ ॥	ਜੈਤ ੫, ਵਾਰ, ੧੫ : ੫	-	੭੦੯
ਮਨਿ ਦਰਸਨ ਕੀ ਪਿਆਸ ਚਰਣ ਦਾਸਾਵੀਆ ॥	ਰਾਮ ੫, ਵਾਰ, ੧੫ : ੬	-	੯੬੪
ਮਨਿ ਦਰਸਨੈ ਕੀ ਪਿਆਸ ॥	ਕਾਨ ੫, ੪੧, ੨ : ੨	-	੧੩੦੬
ਮਨਿ ਨਹੀ ਪ੍ਰੀਤਿ ਕਹੈ ਮੁਖਿ ਰਾਤਾ ॥	ਸੂਹੀ ੫, ੭, ੩ : ੨	-	੭੩੮
ਮਨਿ ਨਹੀ ਪ੍ਰੀਤਿ ਮੁਖਹੁ ਗੰਢ ਲਾਵਤ ॥	ਗਉ ੫, ਸੁਖ ੫, ੭ : ੨	-	੨੬੯
ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥	ਆਸਾ ੪, ਛੰਤ ੧੩, ੧ : ੧	-	੪੪੭

ਮਨਿ ਨਾਮੁ ਜਪਾਨਾ ਹਰਿ ਹਰਿ ਮਨਿ ਭਾਨਾ ਹਰਿ ਭਗਤ ਜਨਾ ਮਨਿ ਚਾਉ ਜੀਉ ॥	ਆਸਾ ੪, ਛੰਤ ੧੩, ੧ : ੬	-	੪੪੭
ਮਨਿ ਨਿਰਮਲ ਸਾਚੈ ਸਬਦਿ ਸਮਾਹਿ ॥	ਆਸਾ ੩, ੪੧, ੩ : ੨	-	੩੬੧
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥	ਸਿਰੀ ੩, ੫੨, ੨ : ੩	-	੩੩
ਮਨਿ ਨਿਰਮਲਿ ਵਸੈ ਸਚੁ ਸੋਇ ॥	ਗਉ ੩, ੨੧, ੩ : ੨	-	੧੫੮
ਮਨਿ ਪਰਤੀਤਿ ਨ ਆਈਆ ਸਹਜਿ ਨ ਲਗੋ ਭਾਉ ॥	ਬਿਹਾ ੪, ਵਾਰ ੪ ਸ, ੩, ੧ : ੧	-	੫੪੯
ਮਨਿ ਪਰਤੀਤਿ ਬਨੀ ਪ੍ਰਭ ਤੇਰੀ ॥	ਮਾਰੂ ੫, ਸੋਲਾ ੧, ੧੩ : ੧	-	੧੦੭੨
ਮਨਿ ਪਿਆਸ ਬਹੁਤੁ ਦਰਸਾਵੈ ॥	ਨਟ ੫, ੧, ੧*: ੨	-	੯੭੮
ਮਨਿ ਪ੍ਰਗਾਸੁ ਗੁਰ ਤੇ ਮਤਿ ਲਈ ॥	ਭੈਰ ੫, ੪੦, ੪ : ੩	-	੧੧੪੭
ਮਨਿ ਪ੍ਰਿਅ ਪ੍ਰੇਮੁ ਘਣਾ ਹਰਿ ਕੀ ਭਗਤਿ ਮੰਗਹ ॥	ਬਿਹਾ ੫, ੪, ੨ : ੨	-	੫੪੪
ਮਨਿ ਪ੍ਰੀਤਿ ਚੰਦ ਚਕੋਰ ॥	ਬਿਲਾ ੫, ਅਸ ੨, ੬ : ੨	-	੮੩੮
ਮਨਿ ਪ੍ਰੀਤਿ ਲਗੀ ਤਿਨਾ ਗੁਰਮੁਖਾ ਹਰਿ ਨਾਮੁ ਜਿਨਾ ਰਹਰਾਸਿ ॥	ਸਿਰੀ ੪, ਵਣ ੧, ੬ : ੨	-	੮੨
ਮਨਿ ਪ੍ਰੀਤਿ ਦਰਸਨ ਪਿਆਸ ॥	ਬਿਲਾ ੫, ਅਸ ੨, ੫ : ੩	-	੮੩੮
ਮਨਿ ਪ੍ਰੀਤਿ ਲਾਗੀ ਤਾਹਿ ॥	ਬਿਲਾ ੫, ਅਸ ੧, ੧ : ੩	-	੮੩੭
ਮਨਿ ਪ੍ਰੀਤਿ ਲਾਗੈ ਵਡੈ ਭਾਗੈ ਕਬ ਮਿਲੀਐ ਪੂਰਨ ਪਤੇ ॥	ਬਿਲਾ ੫, ਛੰਤ ੧, ੧ : ੩	-	੮੪੫
ਮਨਿ ਫੇਰਤੇ ਹਰਿ ਸੰਗਿ ਸੰਗੀਆ ॥	ਮਲਾ ੫, ੨੩, ੨ : ੪	-	੧੨੭੨
ਮਨਿ ਬਸੰਤੁ ਹਰੇ ਸਭਿ ਲੋਇ ॥	ਬਸੰ ੩, ੧੫, ੨ : ੧	-	੧੧੭੬
ਮਨਿ ਬਸੰਤੁ ਤਨੁ ਮਨੁ ਹਰਿਆ ਹੋਇ ॥	ਬਸੰ ੩, ੧੫, ੪ : ੧	-	੧੧੭੬
ਮਨਿ ਬਚਨਿ ਕਰਮਿ ਜਿ ਤੁਧੁ ਅਰਾਧਹਿ ਸੇ ਸਭੇ ਫਲ ਪਾਵਹੇ ॥	ਗਉ ੫, ਛੰਤ ੨, ੩ : ੪	-	੨੪੮
ਮਨਿ ਬਚਨਿ ਰਿਦੈ ਧਿਆਇ ਹਰਿ ਹੋਇ ਸੰਤੁਸਟੁ ਇਵ ਭਣੁ ਹਰਿ ਨਾਮੁ ਮੁਰਾਰੀ ॥	ਧਨਾ ੪, ੯, ੧ : ੨	-	੬੬੯
ਮਨਿ ਬੰਛਤ ਨਾਨਕ ਫਲ ਪਾਇ ॥	ਗਉ ੫, ਸੁਖ ੧੯, ੪ : ੧੦	-	੨੮੮
ਮਨਿ ਬਾਸਨਾ ਰਚਿ ਬਿਖੈ ਬਿਆਧਿ ॥	ਧਨਾ ੫, ੧੯, ੩ : ੧	-	੬੭੫
ਮਨਿ ਬਾਂਛਤ ਚਿਤਵਤ ਨਾਨਕ ਦਾਸ ਪੇਖਿ ਜੀਵਾ ਪ੍ਰਭ ਚਰਣੀ ॥	ਸਾਰ ੫, ੭੭, ੨ : ੨	-	੧੨੧੯
ਮਨਿ ਬਿਸਾਸੁ ਪਾਇਓ ਗਹਰਿ ਗਹੁ ਹਦਰਥਿ ਦੀਓ ॥	ਸਵ ੨, ਕਲ੍ਯ, ੭ : ੧	-	੧੩੯੨
ਮਨਿ ਬਿਰਾਗੈਗੀ ॥	ਸਾਰ ੫, ੧੩੬, ੧*: ੧	-	੧੨੩੦
ਮਨਿ ਬਿਲਾਸ ਭਏ ਸਾਹਿਬ ਕੇ ਅਚਰਜ ਦੇਖਿ ਬਡਾਈ ॥	ਧਨਾ ੫, ੪੬, ੨ : ੧	-	੬੮੨
ਮਨਿ ਬਿਲਾਸੁ ਬਹੁ ਰੰਗੁ ਘਣਾ ਦ੍ਰਿਸਟਿ ਭੂਲਿ ਖੁਸੀਆ ॥	ਸਿਰੀ ੫, ੭੨, ੧ : ੧	-	੪੨
ਮਨਿ ਬੀਚਾਰਿ ਏਕ ਲਿਵ ਲਾਗੀ ਪੁਨਰਪਿ ਜਨਮੁ ਨ ਕਾਲਾ ॥	ਗੂਜ ੧, ਅਸ ੧, ੪ : ੨	-	੫੦੩
ਮਨਿ ਬੈਰਾਗੁ ਭਇਆ ਦਰਸਨੁ ਦੇਖਣੈ ਕਾ ਚਾਉ ॥	ਸਿਰੀ ੫, ੯੩, ੧*: ੧	-	੫੦
ਮਨਿ ਭਾਵੰਦਾ ਕੰਤੁ ਹਰਿ ਤੇਰਾ ਥਿਰੁ ਹੋਆ ਸੋਹਾਗੁ ਜੀਉ ॥	ਮਾਝ ੫, ਅਸ ੩੮, ੭ : ੩	-	੧੩੨
ਮਨਿ ਭਾਵੈ ਸਬਦੁ ਸੁਹਾਇਆ ॥	ਮਲਾ ੧, ੩, ੧*: ੧	-	੧੨੫੫
ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ ॥	ਮਾਝ ੧, ਵਾਰ ੨੧ ਸ, ੧, ੧ : ੨	-	੧੪੭
ਮਨਿ ਮਾਨਿਐ ਅੰਮ੍ਰਿਤ ਰਸੁ ਪੀਜੈ ॥	ਗਉ ੧, ੮, ੧*: ੨	-	੧੫੩
ਮਨਿ ਮਾਨਿਐ ਸਚੁ ਸੁਰਤਿ ਵਖਾਨੁ ॥	ਆਸਾ ੧, ਅਸ ੩, ੧ : ੨	-	੪੧੨
ਮਨਿ ਮੁਕੰਦੁ ਜਿਹਬਾ ਨਾਰਾਂਇਨੁ ਪਰੈ ਨ ਜਮ ਕੀ ਫਾਸੀ ॥	ਗਉ ਕਬ, ਅਸ ੫੮, ੨ : ੨	-	੩੩੬
ਮਨਿ ਮੁਖਿ ਸਾਚੁ ਭਰਮ ਭਉ ਭੰਜਨੁ ਗੁਰਮੁਖਿ ਸਾਚੁ ਸਖਾਈ ਹੇ ॥	ਮਾਰੂ ੧, ਸੋਲਾ ੪, ੫ : ੩	-	੧੦੨੩
ਮਨਿ ਮੁਖਿ ਸੂਚੇ ਜਾਣੀਅਹਿ ਗੁਰਮੁਖਿ ਜਿਨਾ ਗਿਆਨੁ ॥	ਸਿਰੀ ੧, ਅਸ ੪, ੪ : ੩	-	੫੫
ਮਨਿ ਮੁਖਿ ਕਬਹਿ ਨ ਉਸਤਤਿ ਕਰੈ ॥	ਰਾਮ ੫, ੩੨, ੩ : ੨	-	੮੯੩
ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ ॥	ਮਲਾ ੧, ਵਾਰ ੨੦ ਸ, ੧, ੨ : ੪	-	੧੨੮੭
ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥	ਸੋਰ ੧, ਅਸ ੧, ੫ : ੪	-	੬੩੪
ਮਨਿ ਮੁਖਿ ਨਾਮੁ ਜਪਹੁ ਜਗਜੀਵਨ ਰਿਦ ਅੰਤਰਿ ਅਲਖੁ ਲਖਾਇਆ ॥	ਮਾਰੂ ੧, ਸੋਲਾ ੨੦, ੧੨ : ੩	-	੧੦੪੧
ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥	ਵਡ ੩, ੧, ੧ : ੧	-	੫੫੮
ਮਨਿ ਮੈਲੈ ਸੂਚਾ ਕਿਉ ਹੋਇ ॥	ਧਨਾ ੧, ਅਸ ੨, ੬ : ੩	-	੬੮੬
ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥	ਸਿਰੀ ੩, ੬੪, ੨ : ੧	-	੩੯
ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥	ਸਿਰੀ ੩, ੬੪, ੪ : ੩	-	੩੯
ਮਨਿ ਰਾਮ ਨਾਮੁ ਆਰਾਧਿਆ ਗੁਰ ਸਬਦਿ ਗੁਰੂ ਗੁਰ ਕੇ ॥	ਸੂਹੀ ੪, ੧, ੧ : ੧	-	੭੩੧

ਮਨਿ ਰਾਮੁ ਨਹੀ ਜਾਤਾ ਸਾਝ ਪ੍ਰਭਾਤਾ ਅਵਘਟਿ ਰੁਧਾ ਕਿਆ ਕਰੇ ॥	ਤੁਖਾ ੧, ਛੰਤ ੬, ੧ : ੫	-	੧੧੧੨
ਮਨਿ ਰੋਸੁ ਕੀਜੈ ਜੇ ਦੂਜਾ ਹੋਇ ॥	ਬਿਲਾ ੩, ਵਾ ੨, ੬ : ੪	-	੮੪੨
ਮਨਿ ਲਾਗੀ ਪ੍ਰੀਤਿ ਰਾਮ ਨਾਮ ਹਰਿ ਹਰਿ ਜਪਿਓ ਹਰਿ ਪ੍ਰਭੁ ਵਡਫਾ ॥	ਪ੍ਰਭਾ ੪, ੫, ੧ : ੧	-	੧੩੩੬
ਮਨਿ ਵਸੰਦੜੋ ਸਚੁ ਸਹੁ ਨਾਨਕ ਹਭੇ ਡੁਖੜੇ ਉਲਾਹਿ ॥	ਜੈਤ ੫, ਵਾਰ ੫ ਸ, ੫, ੨ : ੨	-	੭੦੭
ਮਨਿ ਵਾਸਾਈਐ ਸਾਚਾ ਸੋਈ ॥	ਆਸਾ ੫, ੯੯, ੨ : ੪	-	੩੯੫
ਮਨਿ ਵੀਚਾਰਿ ਹਰਿ ਜਪੁ ਕਰੇ ਹਰਿ ਦਰਗਹ ਸੀਝੈ ॥	ਮਾਰੂ ੩, ਵਾਰ, ੧੧ : ੫	-	੧੦੯੦
ਮਨਿ ਵੀਚਾਰਿ ਦੇਖੁ ਬ੍ਰਹਮ ਗਿਆਨੀ ਕਉਨੁ ਗਿਰਹੀ ਕਉਨੁ ਉਦਾਸੀ ॥	ਪ੍ਰਭਾ ੧, ੮, ੩ : ੨	-	੧੩੨੯
ਮੰਨੀਐ ਸਤਿਗੁਰ ਪਰਮ ਬੀਚਾਰੀ ਜਿਤੁ ਮਿਲਿਐ ਤਿਸਨਾ ਭੁਖ ਸਭ ਜਾਇ ॥	ਸਲੋ ੪, ੨੦ : ੩	-	੧੪੨੩
ਮਨੁ ਅਸਮਝੁ ਸਾਧਸੰਗਿ ਪਤੀਆਨਾ ॥	ਰਾਮ ੫, ੨੫, ੧ : ੨	-	੮੯੦
ਮਨੁ ਅਸਾਧੁ ਸਾਧੈ ਜਨੁ ਕੋਇ ॥	ਗਉ ੩, ੨੫, ੩ : ੧	-	੧੫੯
ਮਨੁ ਅਸਾਧੁ ਸਾਧੈ ਜਨੁ ਕੋਈ ॥	ਧਨਾ ੩, ੬, ੩ : ੧	-	੬੬੫
ਮਨੁ ਅੰਧੁਲਾ ਅੰਧੁਲੀ ਮਤਿ ਲਾਗੈ ॥	ਬਸੰ ੧, ਅਸ ੬, ੧*: ੧	-	੧੧੯੦
ਮਨੁ ਅਰਪਉ ਧਨੁ ਰਾਖਉ ਆਗੈ ਮਨ ਕੀ ਮਤਿ ਮੋਹਿ ਸਗਲ ਤਿਆਗੀ ॥	ਗਉ ੫, ੧੧੯*, ੧ : ੧	-	੨੦੪
ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥	ਮਾਰੂ ੫, ਵਾਰ, ੧੨ : ੫	-	੧੦੯੮
ਮਨੁ ਆਘਾਨਾ ਹਰਿ ਰਸਹਿ ਸੁਆਦਿ ॥	ਬਸੰ ੫, ੬, ੩ : ੪	-	੧੧੮੧
ਮਨੁ ਇਕਤੁ ਘਰਿ ਆਣੈ ਸਭ ਗਤਿ ਮਿਤਿ ਜਾਣੈ ਹਰਿ ਰਾਮੋ ਨਾਮੁ ਰਸਾਏ ॥	ਆਸਾ ੪, ਛੰਤ ੯, ੫ : ੩	-	੪੪੩
ਮਨੁ ਸਚ ਕਸਵਟੀ ਲਾਈਐ ਤੁਲੀਐ ਪੂਰੈ ਤੋਲਿ ॥	ਸਿਰੀ ੧, ੨੧, ੧ : ੨	-	੨੨
ਮਨੁ ਸਚਾ ਸਚੈ ਸਬਦਿ ਰਾਚੇ ॥	ਮਾਝ ੩, ਅਸ ੧੩, ੧ : ੨	-	੧੧੬
ਮਨੁ ਸਤਿਗੁਰ ਸਰਨਿ ਧਿਆਵੈਗੋ ॥	ਕਾਨ ੪, ਅਸ ੬, ੧*: ੧	-	੧੩੧੧
ਮਨੁ ਸੰਤੋਖਿਆ ਦੂਜਾ ਭਾਉ ਗਵਾਇ ॥	ਵਡ ੩, ੭, ੨ : ੨	-	੫੬੦
ਮਨੁ ਸਦਾ ਹਰੀਆਵਲਾ ਸਹਜੇ ਹਰਿ ਗੁਣ ਗਾਇ ॥	ਆਸਾ ੩, ਅਸ ੩੪, ੧*: ੨	-	੪੨੮
ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥	ਸੂਹੀ ੧, ੧, ੩ : ੧	-	੭੨੮
ਮਨੁ ਸਬਦਿ ਮਰੈ ਤਾ ਮੁਕਤੋ ਹੋਵੈ ਹਰਿ ਚਰਣੀ ਚਿਤੁ ਲਾਈ ॥	ਸਾਰ ੩, ਅਸ ੧, ੫ : ੧	-	੧੨੩੩
ਮਨੁ ਸਬਦਿ ਮਰੈ ਪਰਤੀਤਿ ਹੋਇ ਹਉਮੈ ਤਜੇ ਵਿਕਾਰ ॥	ਗਉ ੩, ੩੬, ੪ : ੧	-	੧੬੨
ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥	ਗਉ ੩, ੨੫, ੧ : ੪	-	੧੫੯
ਮਨੁ ਸਬਦਿ ਮਰੈ ਬੂਝੈ ਜਨੁ ਸੋਇ ॥	ਧਨਾ ੩, ੬, ੧ : ੪	-	੬੬੫
ਮਨੁ ਸੀਤਲੁ ਹੋਆ ਮੇਰੇ ਪਿਆਰੇ ਹਰਿ ਬੂੰਦ ਪੀਵੈ ॥	ਆਸਾ ੪, ਛੰਤ ੨੧, ੩ : ੨	-	੪੫੨
ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥	ਬਿਹਾ ੪, ੨, ੧ : ੩	-	੫੩੮
ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥	ਧਨਾ ਰਵਿ, ੨, ੧ : ੨	-	੬੯੪
ਮਨੁ ਸੋਇਆ ਮਾਇਆ ਬਿਸਮਾਦਿ ॥	ਗਉ ੫, ੮੯, ੧ : ੪	-	੧੮੨
ਮਨੁ ਹਰਿ ਕੀਆ ਤਨੁ ਸਭੁ ਸਾਜਿਆ ॥	ਪ੍ਰਭਾ ੫, ੧, ੧ : ੧	-	੧੩੩੭
ਮਨੁ ਹਰਿ ਕੈ ਭਾਣੈ ਆਵੈ ਜਾਇ ॥	ਬਸੰ ੧, ਅਸੰ ੨, ੭ : ੧	-	੧੧੮੮
ਮਨੁ ਹਰਿ ਰੰਗਿ ਰਤੜਾ ਹਰਿ ਰਸੁ ਸਦਾ ਪੀਵਾ ਜੀਉ ॥	ਗਉ ੪, ੭੦, ੧ : ੩	-	੧੭੫
ਮਨੁ ਹਰਿ ਰੰਗਿ ਰਾਤਾ ਹਰਿ ਰਸੁ ਪੀਆਇਆ ॥	ਮਾਝ ੪, ੫, ੧ : ੨	-	੯੫
ਮਨੁ ਹਰਿ ਰੰਗਿ ਰਾਤਾ ਗਾਵੈਗੋ ॥	ਕਾਨ ੪, ਅਸ ੪, ੧*: ੧	-	੧੩੧੦
ਮਨੁ ਹਰਿ ਰਾਚੈ ਨਹੀ ਜਨਮਿ ਮਰੀਜੈ ॥	ਰਾਮ ੧, ਅਸ ੫, ੭ : ੨	-	੯੦੫
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥	ਸੋਰ ੧, ੨, ੧ : ੧	-	੫੯੫
ਮਨੁ ਕਠੋਰੁ ਸਬਦਿ ਭੇਦਿ ਤੂੰ ਸਾਂਤਿ ਵਸੈ ਮਨਿ ਆਇ ॥	ਬਿਹਾ ੪, ਵਾਰ ੯ ਸ, ੩, ੧ : ੩	-	੫੫੧
ਮਨੁ ਕਠੋਰੁ ਦੂਜੈ ਭਾਇ ਲਾਗਾ ॥	ਮਾਰੂ ੩, ਸੋਲਾ ੧੭, ੧੦ : ੧	-	੧੦੬੧
ਮਨੁ ਕਰਿ ਬੈਲੁ ਸੁਰਤਿ ਕਰਿ ਪੈਡਾ ਗਿਆਨ ਗੋਨਿ ਭਰਿ ਡਾਰੀ ॥	ਕੇਦਾ ਕਬ, ੨, ੪ : ੧	-	੧੧੨੩
ਮਨੁ ਕਰਿ ਮਕਾ ਕਿਬਲਾ ਕਰਿ ਦੇਹੀ ॥	ਭੈਰ ਕਬ, ੪, ੧ : ੧	-	੧੧੫੮
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥	ਸਿਰੀ ੧, ੨੬, ੧ : ੨	-	੨੩
ਮਨੁ ਕੀਨੋ ਦਹ ਦਿਸ ਬਿਸ੍ਰਾਮੁ ॥	ਰਾਮ ੫, ੧੭, ੨ : ੨	-	੮੯੮
ਮਨੁ ਕੁੰਚਰੁ ਕਾਇਆ ਉਦਿਆਨੈ ॥	ਗਉ ੧, ਅਸ ੨, ੧ : ੧	-	੨੨੧

ਮਨੁ ਤਨੁ ਨਿਰਮਲੁ ਸਾਚੁ ਸੁਆਉ ॥	ਸੂਹੀ ੫, ੩੪, ੨ : ੨ -	੭੪੪
ਮਨੁ ਤਨੁ ਨਿਰਮਲੁ ਹੋਇਆ ਲਾਗੀ ਸਾਚੁ ਪਰੀਤਿ ॥	ਸਿਰੀ ੫, ੮੭, ੩ : ੧ -	੪੮
ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥	ਗਉ ੫, ੮੩, ੪ : ੧ -	੧੯੦
ਮਨੁ ਤਨੁ ਨਿਰਮਲੁ ਦੇਖਿ ਦਰਸਨੁ ਨਾਮੁ ਪ੍ਰਭ ਕਾ ਮੁਖਿ ਭਣਾ ॥	ਸੂਹੀ ੫, ਛੰਤ ੩, ੨ : ੪ -	੭੭੮
ਮਨੁ ਤਨੁ ਨਿਰਮਲੁ ਨਿਰਮਲ ਮਤਿ ਊਤਮ ਊਤਮ ਬਾਣੀ ਹੋਈ ॥	ਮਲਾ ੩, ੫, ੩ : ੩ -	੧੨੫੯
ਮਨੁ ਤਨੁ ਨਿਰਮਲੁ ਮਾਇਆ ਮੋਹੁ ਗਵਾਏ ॥	ਮਾਝ ੩, ਅਸ ੨੦, ੨ : ੨ -	੧੨੧
ਮਨੁ ਤਨੁ ਪ੍ਰਾਣ ਜੀਉ ਅਰਪਾਹਾ ॥	ਸੂਹੀ ੫, ੨੬, ੩ : ੧ -	੭੪੨
ਮਨੁ ਤਨੁ ਪ੍ਰਾਨ ਧਰੀ ਤਿਸੁ ਆਗੈ ਨਾਨਕ ਆਪੁ ਗਵਾਈ ॥	ਮਲਾ ੩, ੭, ੪ : ੨ -	੧੨੬੦
ਮਨੁ ਤਨੁ ਫੀਕਾ ਦੂਜੈ ਭਾਇ ॥	ਗਉ ੩, ਅਸ ੩, ੨ : ੨ -	੨੩੦
ਮਨੁ ਤਨੁ ਬੁਧਿ ਅਰਪੀ ਠਾਕੁਰ ਕਉ ਤਬ ਹਮ ਸਹਜਿ ਸੋਏ ॥	ਗਉ ੫, ੧੫੯*, ੩ : ੨ -	੨੧੪
ਮਨੁ ਤਨੁ ਭੀਜੈ ਏਕ ਲਿਵ ਲਾਗੈ ਸਹਜੇ ਰਹੇ ਸਮਾਈ ॥	ਮਲਾ ੩, ੭, ੨ : ੧ -	੧੨੬੦
ਮਨੁ ਤਨੁ ਮਉਲਿਓ ਅਤਿ ਅਨੂਪ ॥	ਬਸੰ ੫, ੧, ੩ : ੧ -	੧੧੮੦
ਮਨੁ ਤਉ ਮੈਗਲੁ ਹੋਇ ਰਹਾ ਨਿਕਸਿਆ ਕਿਉ ਕਰਿ ਜਾਇ ॥	ਗੂਜ ੩, ਵਾਰ ੪ ਸ, ਕਬ, ੧ : ੨ -	੫੦੯
ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥	ਸਲੋ ੧, ੧੦ : ੨ -	੧੪੧੧
ਮਨੁ ਤਨੁ ਮੈਲਾ ਵਿਚਿ ਜੋਤਿ ਅਪਾਰਾ ॥	ਮਾਰੂ ੩, ਸੋਲਾ ੯, ੧੨ : ੧ -	੧੦੫੩
ਮਨੁ ਤਨੁ ਮੋਹਿਆ ਸਹਜਿ ਸੁਭਾਏ ॥	ਮਾਝ ੩, ਅਸ ੯, ੫ : ੨ -	੧੧੪
ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ ॥	ਮਾਝ ੫, ਬਾਰਾ, ੬ : ੨ -	੧੩੪
ਮਨੁ ਤਨੁ ਰਤਾ ਰਸਨਾ ਰੰਗਿ ਚਲੂਲੀ ਭੈ ਭਾਇ ਰੰਗੁ ਚੜਾਵਣਿਆ ॥	ਮਾਝ ੩, ਅਸ ੯, ੧ : ੩ -	੧੧੪
ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥	ਸਿਰੀ ੩, ੪੯, ੪ : ੧ -	੩੨
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥	ਗਉ ੪, ਵਾਰ ੩ ਸ, ੪, ੨ : ੧ -	੩੦੧
ਮਨੁ ਤਨੁ ਰਤਾ ਰਾਮ ਪਿਆਰੇ ॥	ਮਾਝ ੫, ੪੭, ੧ : ੧ -	੧੦੮
ਮਨੁ ਤਨੁ ਰਤਾ ਲਾਲੁ ਹੋਆ ਰਸਨਾ ਰਤੀ ਗੁਣ ਸਾਰਿ ॥	ਸੂਹੀ ੩, ਵਾਰ ੫ ਸ, ੩, ੧ : ੪ -	੭੮੭
ਮਨੁ ਤਨੁ ਰਾਤਾ ਗੁਰ ਕੀ ਬਾਣੀ ਸੇਵਾ ਸੁਰਤਿ ਸਮੋਇ ॥	ਮਲਾ ੩, ੫, ੪ : ੨ -	੧੨੫੯
ਮਨੁ ਤਨੁ ਰਾਤਾ ਨਾਮਿ ਸੁਹਾਵੈ ॥	ਗਉ ੩, ੨੪, ੧* : ੨ -	੧੫੮
ਮਨੁ ਤਨੁ ਰਾਤਾ ਰੰਗ ਸਿਉ ਰਸਨਾ ਰਸਨ ਰਸਾਇ ॥	ਸਿਰੀ ੩, ੪੭, ੪ : ੨ -	੩੨
ਮਨੁ ਤਨੁ ਰਾਤਾ ਰਾਮ ਕੈ ਰੰਗਿ ॥	ਗਉ ੫, ੧੫੭, ੧* : ੨ -	੧੯੭
ਮਨੁ ਤਨੁ ਰਾਤਾ ਰਾਮ ਪਿਆਰੇ ਹਰਿ ਪ੍ਰੇਮ ਭਗਤਿ ਬਣਿ ਆਈ ਸੰਤਹੁ ॥	ਰਾਮ ੫, ਅਸ ੭, ੧ : ੧ -	੯੧੬
ਮਨੁ ਤਨੁ ਰਾਤਾ ਰਾਮ ਰੰਗਿ ਚਰਣੇ ॥	ਭੈਰ ੫, ੪੮, ੧ : ੧ -	੧੧੪੯
ਮਨੁ ਤਨੁ ਰਾਤੋ ਹਰਿ ਕੈ ਰੰਗਿ ॥	ਰਾਮ ੫, ੩੧, ੨ : ੪ -	੮੯੨
ਮਨੁ ਤਨੁ ਰਾਪੈ ਹਰਿ ਕੈ ਰੰਗਿ ॥	ਰਾਮ ੫, ੨੭, ੩ : ੪ -	੮੯੧
ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥	ਸੂਹੀ ੧, ੯, ੨ : ੧ -	੭੩੧
ਮਨੁ ਤ੍ਰਿਪਤਾਸਿਆ ਅਲਖ ਅਭੇਵਾ ॥	ਗਉ ੧, ਅਸ ੮, ੩ : ੨ -	੨੨੪
ਮਨੁ ਤ੍ਰਿਪਤਾਨਾ ਹਰਿ ਗੁਣ ਗਾਇਆ ॥	ਬਿਲਾ ੫, ੧੦, ੩ : ੨ -	੮੦੪
ਮਨੁ ਤ੍ਰਿਪਤਾਨੋ ਮਿਟੇ ਜੰਜਾਲ ॥	ਆਸਾ ੫, ੭੮, ੧ : ੧ -	੩੯੯
ਮਨੁ ਤ੍ਰਿਪਤਿਆ ਹਰਿ ਨਾਮੁ ਧਿਆਇ ॥	ਵਡ ੩, ੭, ੧ : ੨ -	੫੬੦
ਮਨੁ ਥੀਆ ਠੰਢਾ ਸਭ ਤ੍ਰਿਸਨ ਬੁਝਾਏ ਰਾਮ ॥	ਵਡ ੫, ਛੰਤ ੧, ੩ : ੨ -	੫੭੭
ਮਨੁ ਥੀਆ ਠੰਢਾ ਚੂਕੀ ਡੰਝਾ ਪਾਇਆ ਬਹੁਤੁ ਖਜਾਨਾ ॥	ਵਡ ੫, ਛੰਤ ੧, ੩ : ੩ -	੫੭੭
ਮਨੁ ਦਹ ਦਿਸਿ ਚਲਿ ਚਲਿ ਭਰਮਿਆ ਮਨਮੁਖੁ ਭਰਮਿ ਭੁਲਾਇਆ ॥	ਸੂਹੀ ੪, ਛੰਤ ੫, ੩ : ੧ -	੭੭੬
ਮਨੁ ਦਾਤਾ ਮਨੁ ਮੰਗਤਾ ਮਨ ਸਿਰਿ ਗੁਰੁ ਕਰਤਾਰੁ ॥	ਪ੍ਰਭਾ ੧, ੧੦, ੨ : ੨ -	੧੩੩੦
ਮਨੁ ਦੀਆ ਗੁਰਿ ਆਪਣੈ ਪਾਇਆ ਨਿਰਮਲ ਨਾਉ ॥	ਰਾਮ ੧, ਓਅੰ, ੩੧ : ੫ -	੯੩੩
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ ॥	ਰਾਮ ੧, ਓਅੰ, ੩੬ : ੪ -	੯੩੪
ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥	ਸਿਰੀ ੧, ਅਸ ੧੦, ੧ : ੨ -	੫੯
ਮਨੁ ਦੇ ਪਾਵਹਿ ਨਾਮੁ ਸੁਹੇਲਾ ॥	ਗਉ ੧, ਅਸ ੧੨, ੪ : ੨ -	੨੨੬
ਮਨੁ ਦੇ ਰਾਮੁ ਲੀਆ ਹੈ ਮੋਲਿ ॥	ਗਉ ਕਬ, ੧੯, ੧ : ੨ -	੩੨੭
ਮਨੁ ਦੇ ਲੀਆ ਰਹਸਿ ਗੁਣ ਗਾਈ ॥	ਗਉ ੧, ਅਸ ੨, ੩ : ੩ -	੨੨੧
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥	ਗਉ ੪, ੬੬, ੨ : ੩ -	੧੭੩
ਮਨੁ ਦੇਵਾ ਤਿਸੁ ਅਪੁਨੇ ਸਾਜਨ ਜਿਨਿ ਗੁਰ ਮਿਲਿ ਸੋ ਪ੍ਰਭੁ ਲਾਧੇ ਜੀਉ ॥	ਮਾਝ ੫, ੨੭, ੨ : ੩ -	੧੦੨

ਮਨੁ ਦ੍ਰਿੜੁ ਕਰਿ ਆਸਣਿ ਬੈਸੁ ਜੋਗੀ ਤਾ ਤੇਰੀ ਕਲਪਣਾ ਜਾਈ ॥	ਰਾਮ ੩, ਅਸ ੧, ੩ : ੧	-	੯੦੮
ਮਨੁ ਧਨ ਜੀਉ ਪਿੰਡੁ ਸਭੁ ਤੁਮਰਾ ਇਹੁ ਤੰਨੁ ਸੀਤੋ ਤੁਮਰੈ ਧਾਨ ॥	ਸਾਰ ੫, ੬੪, ੧*: ੨	-	੧੨੧੬
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥	ਸਮੁ ੫, ੪ : ੨	-	੧੩੮੬
ਮਨੁ ਨ ਸੁਹੇਲਾ ਪਰਪੰਚੁ ਹੀਲਾ ॥	ਗਉ ੫, ੮੧, ੩ : ੪	-	੧੭੯
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥	ਰਾਮ ੩, ਅਨੰ, ੧੮ : ੪	-	੯੧੯
ਮਨੁ ਨਹੀ ਸੂਚਾ ਕਿਆ ਸੋਚ ਕਰੀਜੈ ॥	ਰਾਮ ੧, ਅਸ ੫, ੫ : ੨	-	੯੦੫
ਮਨੁ ਨੰਹੀ ਧ੍ਰਾਪੈ ਤ੍ਰਿਸਨਾ ਨਾ ਜਾਇਸਿ ॥	ਆਸਾ ੫, ੧੧: ੩ : ੪	-	੩੭੩
ਮਨੁ ਨ ਡਿਗੈ ਤਨੁ ਕਾਹੇ ਕਉ ਡਰਾਇ ॥	ਭੈਰ ਕਬ, ੧੮: ੧*: ੧	-	੧੧੬੨
ਮਨੁ ਨ ਰਹੈ ਕੈਸੇ ਮਿਲਉ ਪਿਆਰੇ ॥	ਆਸਾ ੫, ੧੫, ੧ : ੨	-	੩੭੪
ਮਨੁ ਨਾਨਕ ਮਾਨਿਆ ਸਚੁ ਸਲਾਹਿ ॥	ਬਸੰ ੧, ਅਸ ੨, ੮ : ੪	-	੧੧੮੮
ਮਨੁ ਨਿਰਮਲੁ ਅਨਦਿਨੁ ਭਗਤੀ ਰਾਤਾ ਭਗਤਿ ਕਰੇ ਹਰਿ ਪਾਵਣਿਆ ॥	ਮਾਝ ੩, ਅਸ ੨੪, ੧ : ੩	-	੧੨੩
ਮਨੁ ਨਿਰਮਲੁ ਸਦ ਗੁਣੀ ਗਹੀਰਾ ॥	ਬਸੰ ੩, ੯, ੨ : ੨	-	੧੧੭੪
ਮਨੁ ਨਿਰਮਲੁ ਹਉਮੈ ਕਢੈ ਧੋਇ ॥	ਬਸੰ ੧, ਅਸ ੨, ੬ : ੨	-	੧੧੮੮
ਮਨੁ ਨਿਰਮਲੁ ਹਰਿ ਰਵਿ ਰਹਿਆ ਪਾਇਆ ਦਰਗਹਿ ਮਾਨੁ ॥	ਸਿਰੀ ੩, ੩੪, ੨ : ੪	-	੨੬
ਮਨੁ ਨਿਰਮਲੁ ਹੋਇ ਸੰਤਾ ਧੂਰੇ ॥	ਵਡ ੫, ੫, ੨ : ੨	-	੫੬੩
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥	ਮਾਰੂ ੩, ਸੋਲਾ ੨੩, ੭ : ੩	-	੧੦੬੭
ਮਨੁ ਨਿਰਮਲੁ ਨਹੀ ਦਸਵੈ ਦੁਆਰ ॥	ਬਸੰ ੩, ੪, ੧ : ੩	-	੧੧੬੯
ਮਨੁ ਨਿਰਮਲੁ ਨਿਰਮਲ ਸਚੁ ਸੋਇ ॥	ਬਸੰ ੩, ੮, ੩ : ੪	-	੧੧੭੪
ਮਨੁ ਨਿਰਮਲੁ ਫਿਰਿ ਮੈਲੁ ਨ ਲਾਗੈ ਦਰਿ ਸਚੈ ਸੋਭਾ ਪਾਇਦਾ ॥	ਮਾਰੂ ੩, ਸੋਲਾ ੧੫, ੧੪ : ੩	-	੧੦੫੯
ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥	ਗਉ ੫, ਥਿਤੀ, ੪ : ੮	-	੨੯੭
ਮਨੁ ਪਰਦੇਸੀ ਆਇਆ ਮਿਲਿਓ ਸਾਧ ਕੈ ਸੰਗਿ ॥	ਆਸਾ ੫, ਅਸ ੨, ੨ : ੧	-	੪੩੧
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥	ਸੂਹੀ ੧, ਛੰਤ ੫, ੭ : ੧	-	੭੬੭
ਮਨੁ ਪਰਦੇਸੀ ਜੇ ਥੀਐ ਸਭੁ ਦੇਸੁ ਪਰਾਇਆ ॥	ਸੂਹੀ ੧, ਛੰਤ ੫, ੭ : ੬	-	੭੬੭
ਮਨੁ ਪਰਬੋਧਹੁ ਹਰਿ ਕੈ ਨਾਇ ॥	ਗਉ ੫, ਸੁਖ ੧੯, ੩ : ੧	-	੨੮੮
ਮਨੁ ਪਵਨੁ ਦੁਇ ਤੂੰਬਾ ਕਰੀ ਹੈ ਜੁਗ ਜੁਗ ਸਾਰਦ ਸਾਜੀ ॥	ਗਉ ਕਬ, ਅਸ ੫੩, ੩ : ੧	-	੩੩੪
ਮਨੁ ਪੀਵੈ ਸੁਨਿ ਸਬਦੁ ਬੀਚਾਰਾ ॥	ਮਾਝ ੫, ੨੬, ੨ : ੨	-	੧੦੨
ਮਨੁ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ ॥	ਗਉ ੫, ਥਿਤੀ, ੧੦ ਸ: ੨	-	੨੯੮
ਮਨੁ ਬਾਣੀ ਨਿਰਮਲ ਮੇਰੀ ਮਨਸਾ ॥	ਮਾਝ ੩, ਅਸ ੨੧, ੧ : ੨	-	੧੨੧
ਮਨੁ ਬਿਗਸੈ ਸਾਧ ਚਰਨ ਧੋਇ ॥	ਗਉ ੫, ਸੁਖ ੨੦, ੬ : ੪	-	੨੯੦
ਮਨੁ ਬੁਧਿ ਅਰਪਿ ਧਰਉ ਗੁਰ ਆਗੈ ਗੁਰ ਪਰਸਾਦੀ ਮੈ ਅਕਥੁ ਕਥਈਆ ॥	ਬਿਲਾ ੪, ਅਸ ੩, ੩ : ੨	-	੮੩੪
ਮਨੁ ਬੇਚੈ ਸਤਿਗੁਰ ਕੈ ਪਾਸਿ ॥	ਗਉ ੫, ਸੁਖ ੧੮, ੨ : ੫	-	੨੮੬
ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ ॥	ਮਾਝ ੫, ਬਾਰਾ, ੧੧ : ੨	-	੧੩੫
ਮਨੁ ਬੇਧਿਆ ਦਇਆਲ ਸੇਤੀ ਮੇਰੀ ਮਾਈ ॥	ਬਿਲਾ ੧, ੨, ੧*: ੧	-	੭੯੫
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥	ਸੋਰ ੧, ਅਸ ੧, ੧*: ੧	-	੬੩੪
ਮਨੁ ਬੈਰਾਗੀ ਹਉਮੈ ਤਿਆਗੀ ॥	ਆਸਾ ੧, ਅਸ ੮, ੫ : ੧	-	੪੧੫
ਮਨੁ ਬੈਰਾਗੀ ਘਰਿ ਵਸੈ ਸਚ ਭੈ ਰਾਤਾ ਹੋਇ ॥	ਸਿਰੀ ੧, ੧੮, ੫ : ੧	-	੨੧
ਮਨੁ ਬੈਰਾਗੀ ਜਾ ਸਬਦਿ ਭਉ ਖਾਇ ॥	ਗਉ ੩, ਅਸ ੮, ੨ : ੧	-	੨੩੩
ਮਨੁ ਭਇਆ ਜਗਜੀਵਨ ਲੀਣਾ ॥	ਪ੍ਰਭਾ ਕਬ, ੧, ੪ : ੨	-	੧੩੪੯
ਮਨੁ ਭੂਲਉ ਸਮਝਸਿ ਸਾਚਿ ਨਾਇ ॥	ਬਸੰ ੧, ਅਸ ੨, ੧*: ੧	-	੧੧੮੭
ਮਨੁ ਭੂਲਉ ਭਰਮਸਿ ਆਇ ਜਾਇ ॥	ਬਸੰ ੧, ਅਸ ੨, ੧ : ੧	-	੧੧੮੭
ਮਨੁ ਭੂਲਉ ਭਰਮਸਿ ਭਵਰ ਤਾਰ ॥	ਬਸੰ ੧, ਅਸ ੨, ੨ : ੧	-	੧੧੮੮
ਮਨੁ ਭੂਲੋ ਸਿਰਿ ਆਵੈ ਭਾਰੁ ॥	ਗਉ ੧, ਅਸ ੩, ੨ : ੨	-	੨੨੨
ਮਨੁ ਭੂਲੋ ਬਹੁ ਚਿਤੈ ਵਿਕਾਰੁ ॥	ਗਉ ੧, ਅਸ ੩, ੨ : ੧	-	੨੨੨
ਮਨੁ ਭੂਲੋ ਮਾਇਆ ਘਰਿ ਜਾਇ ॥	ਗਉ ੧, ਅਸ ੩, ੩ : ੧	-	੨੨੨
ਮਨੁ ਮਉਲਿਓ ਹਰਿ ਚਰਨ ਸੰਗਿ ॥	ਬਸੰ ੫, ੧੫, ੧*: ੧	-	੧੧੮੪
ਮਨੁ ਮਤਵਾਰ ਮੇਰ ਸਰ ਭਾਠੀ ਅੰਮ੍ਰਿਤ ਧਾਰ ਚੁਆਵਉ ॥	ਕੇਦਾ ਕਬ, ੩, ੧ : ੨	-	੧੧੨੩

ਮਨੁ ਮੰਦਰੁ ਤਨੁ ਸਾਜੀ ਬਾਰਿ ॥	ਗਉ ੫, ੮੫, ੧ : ੧	੧੯੦
ਮਨੁ ਮੰਦਰੁ ਤਨੁ ਵੇਸ ਕਲੰਦਰੁ ਘਟ ਹੀ ਤੀਰਥਿ ਨਾਵਾ ॥	ਬਿਲਾ ੧, ੨, ੧ : ੧	੭੯੫
ਮਨੁ ਮਧੁਸੂਦਨੁ ਤ੍ਰਿਭਵਣ ਦੇਉ ॥	ਗਉ ਕਬ, ੨੮, ੩ : ੨	੩੨੯
ਮਨੁ ਮਰੈ ਦਾਰੂ ਜਾਣੈ ਕੋਇ ॥	ਗਉ ੩, ੨੫, ੧ : ੩	੧੫੯
ਮਨੁ ਮਰੈ ਧਾਤੁ ਮਰਿ ਜਾਇ ॥	ਧਨਾ ੩, ੬, ੧ : ੧	੬੬੫
ਮਨੁ ਮਾਇਆ ਕੈ ਹਾਥਿ ਬਿਕਾਨਉ ॥	ਜੈਤ ਰਵਿ, ੧, ੧*: ੨	੭੧੦
ਮਨੁ ਮਾਇਆ ਬੰਧਿਓ ਸਰ ਜਾਲਿ ॥	ਬਿਲਾ ੧, ਅਸ ੧, ੪ : ੧	੮੩੧
ਮਨੁ ਮਾਇਆ ਮਹਿ ਉਰਝਿ ਰਹਿਓ ਹੈ ਬੂਝੈ ਨਹ ਕਛੁ ਗਿਆਨਾ ॥	ਰਾਮ ੯, ੨, ੧ : ੧	੯੦੨
ਮਨੁ ਮਾਇਆ ਮਨੁ ਧਾਇਆ ਮਨੁ ਪੰਖੀ ਆਕਾਸਿ ॥	ਪ੍ਰਭਾ ੧, ੧੦, ੧ : ੧	੧੩੩੦
ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥	ਸਲੋ ੯, ੩੦ : ੧	੧੪੨੮
ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥	ਸਲੋ ੯, ੩੨ : ੧	੧੪੨੮
ਮਨੁ ਮਾਣਕੁ ਸੰਤੋਖਿਅਉ ਗੁਰਿ ਨਾਮੁ ਦ੍ਰਿੜ੍ਹਾਯਉ ॥	ਸਵ ੫, ਕਲ੍ਹ, ੨ : ੨	੧੪੦੭
ਮਨੁ ਮਾਣਕੁ ਜਿਨਿ ਪਰਖਿਆ ਗੁਰ ਸਬਦੀ ਵੀਚਾਰਿ ॥	ਮਾਰੂ ੩, ਵਾਰ ੧੯ ਸ, ੩, ੨ : ੧	੧੦੯੩
ਮਨੁ ਮਾਣਕੁ ਨਿਰਮੋਲੁ ਹੈ ਰਾਮ ਨਾਮਿ ਪਤਿ ਪਾਇ ॥	ਸਿਰੀ ੧, ੨੨, ੨ : ੧	੨੨
ਮਨੁ ਮਾਣਕੁ ਰਤਨਾ ਮਹਿ ਗੁਹੈ ॥	ਰਾਮ ਬੇਣੀ, ੧, ੮ : ੪	੯੭੪
ਮਨੁ ਮਾਨਕੁ ਲਿਵ ਤਤੁ ਲੁਕਾਨਾ ॥	ਪ੍ਰਭਾ ਕਬ, ੧, ੨ : ੨	੧੩੪੯
ਮਨੁ ਮਾਨਿਆ ਹਰਿ ਰਸਿ ਮੋਰਾ ॥	ਰਾਮ ੧, ੧੦, ੨ : ੨	੮੭੯
ਮਨੁ ਮਾਨਿਆ ਤਉ ਹਰਿ ਜਾਨਿਆ ॥	ਸੋਰ ਕਬ, ੧੧, ੪ : ੪	੬੫੬
ਮਨੁ ਮਾਨਿਆ ਨਾਨਕ ਭਗਵੰਤਾ ॥	ਭੈਰ ੫, ੨੧, ੪ : ੪	੧੧੪੧
ਮਨੁ ਮਾਨਿਆ ਨਾਮੁ ਸਖਾਈ ॥	ਸੋਰ ੧, ੩, ੧*: ੧	੫੯੬
ਮਨੁ ਮਾਨੈ ਹਰਿ ਏਕੰਕਾਰੁ ॥	ਗਉ ੧, ਅਸ ੩, ੨ : ੩	੨੨੨
ਮਨੁ ਮਾਨੈ ਗੁਰ ਤੇ ਇਕੁ ਹੋਇ ॥	ਗਉ ੧, ਅਸ ੩, ੧ : ੩	੨੨੨
ਮਨੁ ਮਾਰਣ ਕਾਰਣਿ ਬਨ ਜਾਈਐ ॥	ਗਉ ਕਬ, ੧, ੧ : ੧	੩੨੩
ਮਨੁ ਮਾਰਿ ਤੁਹੀ ਨਿਰੰਜਨਾ ਕਹੁ ਨਾਨਕਾ ਸਰਨੰ ॥	ਗੂਜ ੧, ਅਸ ੫, ੮ : ੨	੫੦੬
ਮਨੁ ਮਾਰਿ ਰੀਝੈ ਸਬਦਿ ਸੀਝੈ ਤ੍ਰੈ ਲੋਕ ਨਾਥੁ ਪਛਾਣਏ ॥	ਬਿਲਾ ੧, ਛੰਤ ੨, ੪ : ੩	੮੪੪
ਮਨੁ ਮਾਰੇ ਜੀਵਤ ਮਰਿ ਜਾਣੁ ॥	ਪ੍ਰਭਾ ੧, ਅਸ ੩, ੮ : ੩	੧੩੪੩
ਮਨੁ ਮਾਰੇ ਧਾਤੁ ਮਰਿ ਜਾਇ ॥	ਗਉ ੩, ੨੫, ੧ : ੧	੧੫੯
ਮਨੁ ਮੁਗਧੌ ਦਾਦਰੁ ਭਗਤਿਹੀਨੁ ॥	ਬਸੰ ੧, ਅਸ ੨, ੩ : ੧	੧੧੮੮
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥	ਆਸਾ ੧, ੩੪, ੧*: ੧	੩੫੯
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥	ਆਸਾ ਨਾਮ, ੩, ੧ : ੧	੪੮੫
ਮਨੁ ਮੇਰੋ ਧਾਵਨ ਤੇ ਛੂਟਿਓ ਕਰਿ ਬੈਠੋ ਬਿਸਰਾਮੁ ॥	ਬਸੰ ੯, ੩, ੧*: ੨	੧੧੮੬
ਮਨੁ ਮੈਗਲੁ ਸਾਕਤੁ ਦੇਵਾਨਾ ॥	ਆਸਾ ੧, ਅਸ ੮, ੧ : ੧	੪੧੫
ਮਨੁ ਮੈਗਲੁ ਗੁਰ ਸਬਦਿ ਵਸਿ ਆਇਆ ਰਾਮ ॥	ਵਡ ੪, ਘੋੜੀ ੨, ੩ : ੨	੫੭੬
ਮਨੁ ਮੈ ਮਤੁ ਮੈਗਲ ਮਿਕਦਾਰਾ ॥	ਗਉ ੩, ੨੫, ੨ : ੩	੧੫੯
ਮਨੁ ਮੈ ਮਤੁ ਮੈਗਲ ਮਿਕਦਾਰਾ ॥	ਧਨਾ ੩, ੬, ੨ : ੩	੬੬੫
ਮਨੁ ਮੈਲਾ ਇਵ ਸੁਧੁ ਹੈ ਹਰਿ ਨਾਮੁ ਧਿਆਏ ॥	ਸੂਹੀ ੩, ਵਾਰ, ੧੭ : ੫	੭੯੧
ਮਨੁ ਮੈਲਾ ਸਚੁ ਨਿਰਮਲਾ ਕਿਉ ਕਰਿ ਮਿਲਿਆ ਜਾਇ ॥	ਸੂਹੀ ੩, ਅਸ ੩, ੧੨ : ੧	੭੫੫
ਮਨੁ ਮੈਲਾ ਹੈ ਦੂਜੈ ਭਾਇ ॥	ਮਾਝ ੩, ਅਸ ੨੦, ੭ : ੧	੧੨੧
ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥	ਰਾਮ ੫, ਵਾਰ, ੫ : ੩	੯੫੯
ਮਨੁ ਮੋਹਨਿ ਮੋਹਿ ਲੀਆ ਜੀਉ ਦੁਬਿਧਾ ਸਹਜਿ ਸਮਾਏ ॥	ਗਉ ੩, ਛੰਤ ੩, ੧ : ੨	੨੪੫
ਮਨੁ ਮੋਹਿ ਲੀਨਾ ਚਰਨ ਸੰਗੇ ਨਾਮ ਰਸਿ ਜਨ ਮਾਤੇ ॥	ਮਲਾ ੫, ਛੰਤ ੧, ੧ : ੫	੧੨੭੮
ਮਨੁ ਮੋਤੀ ਸਾਲੁ ਹੈ ਗੁਰ ਸਬਦੀ ਜਿਤੁ ਹੀਰਾ ਪਰਖਿ ਲਈਜੈ ॥	ਕਲਿ ੪, ਅਸ ੪, ੩ : ੨	੧੩੨੫
ਮਨੁ ਮੋਤੀ ਹੈ ਤਿਸ ਕਾ ਮਾਲੁ ॥	ਆਸਾ ੧, ਅਸ ੫, ੮ : ੨	੪੧੪
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥	ਆਸਾ ੧, ੩੫, ੧ : ੧	੩੫੯
ਮਨੁ ਮੋਰੁ ਕੁਹੁਕਿਅੜਾ ਸਬਦੁ ਮੁਖਿ ਪਾਇਆ ॥	ਗਉ ੪, ੬੫, ੪ : ੨	੧੭੩
ਮਨੁ ਰੰਗਹੁ ਵਡਭਾਗੀਹੋ ਗੁਰੁ ਤੁਠਾ ਕਰੇ ਪਸਾਉ ॥	ਸਿਰੀ ੪, ੬੭, ੨ : ੧	੪੦
ਮਨੁ ਰਤਾ ਕੁਟੰਬ ਸਿਉ ਨਿਤ ਗਰਬਿ ਫਿਰਾਮੀ ॥	ਮਾਰੂ ੫, ਵਾਰ, ੧੪ : ੩	੧੦੯੯

ਮੰਨੈ ਪਾਵਹਿ ਮੋਖੁ ਦੁਆਰੁ ॥	ਜਪੁ ੧, ੧੫ : ੧	- ੩
ਮੰਨੈ ਮਗੁ ਨ ਚਲੈ ਪੰਥੁ ॥	ਜਪੁ ੧, ੧੪ : ੩	- ੩
ਮੰਨੈ ਮਾਰਗਿ ਠਾਕ ਨ ਪਾਇ ॥	ਜਪੁ ੧, ੧੪ : ੧	- ੩
ਮੰਨੈ ਮੁਹਿ ਚੋਟਾ ਨਾ ਖਾਇ ॥	ਜਪੁ ੧, ੧੩ : ੩	- ੩
ਮਨੋਰਥ ਪੂਰੇ ਸਤਿਗੁਰ ਆਪਿ ॥	ਸਾਰ ੫, ੧੯, ੧*: ੧	- ੧੨੦੭
ਮਨੋਰਥੁ ਕੋਇ ਨ ਪੂਰਿਓ ਚਾਲੇ ਊਠਿ ਨਿਰਾਸ ॥	ਸਲੋ ਕਬ, ੨੦੫ : ੨	- ੧੩੭੫
ਮਧਿ ਮਧਿ ਕਾਟਉ ਜਮ ਕੀ ਫਾਸੀ ॥	ਆਸਾ ਨਾਮ, ੩, ੧ : ੨	- ੪੮੫
ਮਮ ਸਰ ਮੂਇ ਅਜਰਾਈਲ ਗਿਰਫਤਹ ਦਿਲ ਹੇਚਿ ਨ ਦਾਨੀ ॥	ਤਿਲੰ ੧, ੧, ੧*: ੨	- ੭੨੧
ਮਮਤਾ ਕਾਟਿ ਸਚਿ ਲਿਵ ਲਾਏ ॥	ਮਾਰੂ ੩, ਸੋਲਾ ੧੯, ੧੫ : ੨	- ੧੦੬੩
ਮਮਤਾ ਕਾਲਿ ਸਭਿ ਰੋਗਿ ਵਿਆਪੇ ਤਿਨ ਜਮ ਕੀ ਹੈ ਸਿਰਿ ਕਾਰਾ ॥	ਭੈਰ ੩, ੧੨, ੨ : ੧	- ੧੧੩੦
ਮਮਤਾ ਕੀ ਮਲੁ ਉਤਰੈ ਇਹੁ ਮਨੁ ਹਛਾ ਹੋਇ ॥	ਵਡ ੩, ੧, ੪ : ੨	- ੫੫੮
ਮਮਤਾ ਜਾਲ ਤੇ ਰਹੈ ਉਦਾਸਾ ॥	ਬਿਲਾ ੧, ਥਿਤੀ, ੨੦ : ੫	- ੮੪੦
ਮਮਤਾ ਜਾਲਿਆ ਪਿੰਡੁ ਵਣਾਹੰਬੈ ॥	ਮਾਰੂ ਕਬ, ੮, ੪ : ੨	- ੧੧੦੪
ਮਮਤਾ ਜਾਲੁ ਕਾਲੁ ਨਹੀ ਮਾਥੈ ਨਾ ਕੋ ਕਿਸੈ ਧਿਆਇਦਾ ॥	ਮਾਰੂ ੧, ਸੋਲਾ ੧੫, ੮ : ੩	- ੧੦੩੫
ਮਮਤਾ ਬਾਧਾ ਆਵੈ ਜਾਵੈ ॥	ਆਸਾ ੩, ੪੭, ੧ : ੪	- ੩੬੩
ਮਮਤਾ ਮਾਰਿ ਹਉਮੈ ਸੋਖੈ ਤ੍ਰਿਭਵਣਿ ਜੋਤਿ ਤੁਮਾਰੀ ॥	ਰਾਮ ੧, ਅਸ ੯, ੨ : ੧	- ੯੦੭
ਮਮਤਾ ਮੋਹ ਧ੍ਰੋਹ ਮਦਿ ਮਾਤਾ ਬੰਧਨਿ ਬਾਧਿਆ ਅਤਿ ਬਿਕਰਾਲ ॥	ਬਿਲਾ ੫, ੨੨, ੧ : ੧	- ੮੦੬
ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥	ਬਿਹਾ ੪, ਵਾਰ ੭ ਸ, ੩, ੧ : ੨	- ੫੫੧
ਮਮਤਾ ਮੋਹੁ ਕਾਮਣਿ ਹਿਤਕਾਰੀ ॥	ਰਾਮ ੧, ਅਸ ੨, ੧ : ੩	- ੯੦੩
ਮਮਤਾ ਮੋਹੁ ਵਿਸਰਜਿਆ ਅਪਨੈ ਘਰਿ ਆਇਆ ॥	ਆਸਾ ੧, ਅਸ ੧੬, ੧*: ੨	- ੪੧੯
ਮਮਤਾ ਲਾਇ ਭਰਮਿ ਭੋੁਲਾਇਆ ॥	ਭੈਰ ੩, ੫, ੨ : ੨	- ੧੧੨੮
ਮਮਾ ਜਾਹੂ ਮਰਮੁ ਪਛਾਨਾ ॥	ਗਉ ੫, ਬਾਅ, ੪੨ : ੧	- ੨੫੯
ਮਮਾ ਮਨ ਸਿਉ ਕਾਜੁ ਹੈ ਮਨ ਸਾਧੇ ਸਿਧਿ ਹੋਇ ॥	ਗਉ ਕਬ, ਬਾਅ, ੩੨ : ੧	- ੩੪੨
ਮਮਾ ਮਾਗਨਹਾਰ ਇਆਨਾ ॥	ਗਉ ੫, ਬਾਅ, ੪੧ : ੧	- ੨੫੮
ਮਮਾ ਮੂਲ ਗਹਿਆ ਮਨੁ ਮਾਨੈ ॥	ਗਉ ਕਬ, ਬਾਅ, ੩੧ : ੧	- ੩੪੨
ਮੰਮੈ ਮਤਿ ਹਿਰਿ ਲਈ ਤੇਰੀ ਮੂੜੇ ਹਉਮੈ ਵਡਾ ਰੋਗੁ ਪਇਆ ॥	ਆਸਾ ੩, ਪਟੀ, ੭ : ੧	- ੪੩੫
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥	ਆਸਾ ੧, ਪਟੀ, ੨੮ : ੧	- ੪੩੪
ਮਰਸੀ ਹੋਇ ਵਿਡਾਣਾ ਮਨਿ ਤਨਿ ਭੰਗੁ ਹੈ ॥	ਸੂਹੀ ੧, ਅਸ ੩, ੬ : ੨	- ੭੫੨
ਮਰਹਟ ਲਗਿ ਸਭੁ ਲੋਗੁ ਕੁਟੰਬੁ ਮਿਲਿ ਹੰਸੁ ਇਕੇਲਾ ਜਾਇ ॥	ਕੇਦਾ ਕਬ, ੬, ੧ : ੨	- ੧੧੨੪
ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥	ਗਉ ਕਬ, ਅਸ ੫੭, ੨ : ੧	- ੩੩੬
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥	ਸਲੋ ਫਰ, ੮ : ੨	- ੧੩੭੮
ਮਰਘਟ ਲਉ ਸਭੁ ਲੋਗੁ ਕੁਟੰਬੁ ਭਇਓ ਆਗੈ ਹੰਸੁ ਅਕੇਲਾ ॥	ਸੋਰ ਕਬ, ੨, ੩ : ੨	- ੬੫੪
ਮਰਣਹਾਰੁ ਇਹੁ ਜੀਅਰਾ ਨਾਹੀ ॥	ਗਉ ੫, ੧੧੨, ੩ : ੨	- ੧੮੮
ਮਰਣ ਜੀਵਣ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ॥	ਰਾਮ ੧, ੪, ੨ : ੨	- ੮੭੭
ਮਰਣ ਜੀਵਣ ਕੀ ਸੋਝੀ ਪਾਏ ॥	ਮਾਰੂ ੩, ਸੋਲਾ ੧੫, ੧੨ : ੨	- ੧੦੫੯
ਮਰਣ ਜੀਵਣ ਕੀ ਚਿੰਤਾ ਗਈ ਇਹੁ ਜੀਅੜਾ ਹਰਿ ਪ੍ਰਭ ਵਸਿ ॥	ਗਉ ੪, ਵਾਰ ੨੫ ਸ, ੪, ੧ : ੩	- ੩੧੪
ਮਰਣੰ ਬਿਸਰਣੰ ਗੋਬਿੰਦਹ ॥	ਗਾਥਾ ੫, ੧੫ : ੧	- ੧੩੬੧
ਮਰਣ ਮੁਕਤਿ ਗਤਿ ਸਾਰ ਨ ਜਾਨੈ ॥	ਮਲਾ ੧, ਅਸ ੫, ੧ : ੧	- ੧੨੭੫
ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥	ਆਸਾ ੩, ਅਸ ੩੭, ੭ : ੧	- ੪੩੦
ਮਰਣਾ ਮੁਲਾ ਮਰਣਾ ॥	ਸਿਰੀ ੧, ੨੮, ੧*: ੧	- ੨੪
ਮਰਣਿ ਜੀਵਣਿ ਆਰਾਧਣਾ ਸਭਨਾ ਕਾ ਆਧਾਰੁ ॥	ਮਾਝ ੫, ਦਿਨ ੧, ੨ : ੨	- ੧੩੬
ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥	ਸਾਰ ੪, ਵਾਰ ੧੭ ਸ, ੧, ੧ : ੧	- ੧੨੪੪
ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ ॥	ਮਾਰੂ ੩, ਸੋਲਾ ੧੫, ੧੨ : ੩	- ੧੦੫੯
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ ॥	ਸਲੋ ੧, ੧੨ : ੨	- ੧੪੧੨
ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ ॥	ਵਡ ੧, ਅਲਾ ੨, ੨ : ੬	- ੫੭੯
ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ ॥	ਵਡ ੧, ਅਲਾ ੨, ੨ : ੧	- ੫੭੯
ਮਰਣੁ ਮਿਟੈ ਜੀਵਣੁ ਮਿਲੈ ਬਿਨਸਹਿ ਸਗਲ ਕਲੇਸ ॥	ਗਉ ੫, ਥਿਤੀ, ੨ : ੩	- ੨੯੬

ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ ॥	ਵਡ ੧, ਅਲਾ ੨, ੩ : ੬	੫੮੦
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ ॥	ਵਡ ੧, ਅਲਾ ੨, ੩ : ੧	੫੭੯
ਮਰਣੁ ਰਹਣ ਰਸੁ ਅੰਤਰਿ ਭਾਏ ॥	ਗਉ ੧, ੯, ੧ : ੨	੧੫੩
ਮਰਣੁ ਲਿਖਾਇ ਆਏ ਨਹੀ ਬੂਝੈ ॥	ਮਾਝ ੩, ਅਸ ੯, ੩ : ੨	੧੧੪
ਮਰਣੁ ਲਿਖਾਇ ਆਏ ਨਹੀ ਰਹਣਾ ॥	ਗਉ ੧, ੯, ੧*: ੧	੧੫੩
ਮਰਣੁ ਲਿਖਾਇ ਮੰਡਲ ਮਹਿ ਆਏ ॥	ਧਨਾ ੧, ਅਸ ੧, ੬ : ੨	੬੮੫
ਮਰਣੁ ਲਿਖਾਇ ਮੰਡਲ ਮਹਿ ਆਏ ॥	ਮਾਰੂ ੧, ਸੋਲਾ ੩, ੭ : ੧	੧੦੨੨
ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ ॥	ਰਾਮ ੧, ੧, ੩ : ੧	੮੭੬
ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ ॥	ਸਿਰੀ ੧, ੧੮, ੧ : ੧	੨੦
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥	ਬਿਹਾ ੪, ਵਾਰ ੧੭ ਸ, ੩, ੨ : ੩	੫੫੫
ਮਰਤ ਨ ਸੋਗ ਬਿਓਗੀ ॥	ਗਉ ਕਬ, ਅਸ ੫੩, ੧*: ੨	੩੩੪
ਮਰਤ ਪਇਆਲ ਅਕਾਸੁ ਦਿਖਾਇਓ ਗੁਰਿ ਸਤਿਗੁਰਿ ਕਿਰਪਾ ਧਾਰੀ ਜੀਉ ॥	ਸੋਰ ੧, ੮, ੨ : ੧	੫੯੭
ਮਰਤਾ ਜਾਤਾ ਨਦਰਿ ਨ ਆਇਆ ॥	ਗਉ ੧, ੪, ੪ : ੪	੧੫੨
ਮਰਤੀ ਬਾਰ ਅਗਨਿ ਸੰਗਿ ਜਾਲੀ ॥	ਗਉ ਕਬ, ੧੧, ੨ : ੨	੩੨੫
ਮਰਤੀ ਬਾਰ ਇਕਸਰ ਦੂਖੁ ਪਾਇਆ ॥	ਸੂਹੀ ਕਬ, ੧, ੨ : ੨	੭੯੨
ਮਰਤੀ ਬਾਰ ਕਸਿ ਬਾਧਿਓ ਚੋਰ ॥	ਗਉ ਕਬ, ੧੬, ੩ : ੨	੩੨੬
ਮਰਤੀ ਬਾਰ ਮਗਹਰਿ ਉਠਿ ਆਇਆ ॥	ਗਉ ਕਬ, ੧੫, ੨ : ੨	੩੨੬
ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥	ਸੋਰ ਕਬ, ੨, ੨ : ੨	੬੫੪
ਮਰਨ ਜੀਵਨ ਕੀ ਸੰਕਾ ਨਾਸੀ ॥	ਪ੍ਰਭਾ ਕਬ, ੧, ੧ : ੧	੧੩੪੯
ਮਰਨੁ ਭਇਆ ਮਗਹਰ ਕੀ ਬਾਸੀ ॥	ਗਉ ਕਬ, ੧੫, ੩ : ੨	੩੨੬
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥	ਸਲੋ ਕਬ, ੨੨ : ੨	੧੩੬੫
ਮਰਨੇ ਤੇ ਕਿਆ ਡਰਪਨਾ ਜਬ ਹਾਥਿ ਸਿਧਉਰਾ ਲੀਨ ॥	ਸਲੋ ਕਬ, ੭੧ : ੨	੧੩੬੮
ਮਰਨੋ ਮਰਨੁ ਕਹੈ ਸਭੁ ਕੋਈ ॥	ਗਉ ਕਬ, ੨੦, ੨ : ੧	੩੨੭
ਮਰਮੀ ਹੋਇ ਸੁ ਮਨ ਕਉ ਜਾਨੈ ॥	ਗਉ ਕਬ, ਬਾਅ, ੩੧ : ੨	੩੪੨
ਮਰਮੁ ਤੁਮਾਰਾ ਗੁਰ ਤੇ ਪਾਇਆ ॥	ਗਉ ੫, ੮੭, ੪ : ੨	੧੮੧
ਮਰਿ ਖੁਆਰੁ ਸਾਕਤ ਨਰ ਥੀਵੇ ॥	ਬਿਲਾ ੫, ੧੮, ੧ : ੨	੮੦੬
ਮਰਿ ਜਇਬੇ ਕਉ ਕਿਆ ਕਰਹੁ ਅਭਾਗੇ ॥	ਸੂਹੀ ਕਬ, ੧, ੧*: ੨	੭੯੨
ਮਰਿ ਜਨਮਹਿ ਦੁਖੁ ਹੋਈ ਦੂਜੈ ਭਾਇ ਪਰਜ ਵਿਗੋਈ ਵਿਣੁ ਗੁਰ ਤਤੁ ਨ ਜਾਨਿਆ ॥	ਸੂਹੀ ੩, ਛੰਤ ੨, ੩ : ੩	੭੬੮
ਮਰਿ ਜਨਮਹਿ ਫਿਰਿ ਹੋਹਿ ਖੁਆਰੁ ॥	ਮਲਾ ੩, ੧੩, ੪ : ੩	੧੨੬੨
ਮਰਿ ਜਨਮੈ ਜਮੁ ਕਰੇ ਖੁਆਰੁ ॥	ਵਡ ੩, ੮, ੩ : ੨	੫੬੦
ਮਰਿ ਜੰਮਹਿ ਫਿਰਿ ਵਾਰੋ ਵਾਰਾ ॥	ਗਉ ੩, ਅਸ ੬, ੨ : ੩	੨੩੨
ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ ॥	ਵਡ ੩, ਅਲਾ ੨, ੨ : ੩	੫੮੩
ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥	ਗਉ ੫, ੧੧੧, ੧*: ੧	੧੮੮
ਮਰਿ ਮਰਿ ਜਨਮਹਿ ਮੁਹਲਤਿ ਪੁੰਨੇ ॥	ਮਾਰੂ ੧, ਸੋਲਾ ੧੪, ੧੩ : ੨	੧੦੩੫
ਮਰਿ ਮਰਿ ਜਨਮੇ ਜਿਨ ਬਿਸਰਿਆ ਜੀਵਨ ਕਾ ਦਾਤਾ ॥	ਬਿਲਾ ੫, ੭੮, ੧ : ੧	੮੧੯
ਮਰਿ ਮਰਿ ਜਨਮੈ ਕਦੇ ਨ ਬੂਝੈ ਵਿਸਟਾ ਮਾਹਿ ਸਮਾਏ ॥	ਮਲਾ ੩, ੫, ੨ : ੪	੧੨੫੯
ਮਰਿ ਮਰਿ ਜਨਮੈ ਪਤਿ ਗਵਾਏ ਅਪਣੀ ਬਿਰਥਾ ਜਨਮੁ ਗਵਾਵਣਿਆ ॥	ਮਾਝ ੩, ਅਸ ੧੯, ੩ : ੩	੧੨੦
ਮਰਿ ਮਰਿ ਜੰਮਹਿ ਸਬਦੁ ਨ ਵੀਚਾਰਹਿ ॥	ਮਾਰੂ ੩, ਸੋਲਾ ੨, ੧੧ : ੨	੧੦੪੫
ਮਰਿ ਮਰਿ ਜੰਮਹਿ ਠਉਰ ਨ ਪਾਵਹਿ ਬਿਰਥਾ ਜਨਮੁ ਗਵਾਈ ॥	ਭੈਰ ੩, ੧੧, ੧ : ੨	੧੧੩੦
ਮਰਿ ਮਰਿ ਜੰਮਹਿ ਦੂਜਾ ਭਾਇਆ ॥	ਮਾਰੂ ੩, ਸੋਲਾ ੩, ੧੫ : ੨	੧੦੪੬
ਮਰਿ ਮਰਿ ਜੰਮਹਿ ਨਿਤ ਕਿਸੈ ਨ ਕੇਰਿਆ ॥	ਮਾਝ ੧, ਵਾਰ, ੧੧ : ੨	੧੪੩
ਮਰਿ ਮਰਿ ਜੰਮਹਿ ਫਿਰਿ ਫਿਰਿ ਆਵਹਿ ਜਮ ਦਰਿ ਚੋਟਾ ਖਾਵਣਿਆ ॥	ਮਾਝ ੩, ਅਸ ੧੧, ੪ : ੩	੧੧੫
ਮਰਿ ਮਰਿ ਜੰਮਹਿ ਫੇਰ ਪਵਹਿ ਘਣੇਰੇ ॥	ਮਾਝ ੩, ਅਸ ੧੯, ੧ : ੨	੧੨੦
ਮਰਿ ਮਰਿ ਜੰਮਹਿ ਭੀ ਮਰਿ ਜਾਹਿ ॥	ਬਸੰ ੩, ੩, ੧ : ੪	੧੧੭੨
ਮਰਿ ਮਰਿ ਜੰਮਹਿ ਮਿਲੈ ਸਜਾਇ ॥	ਮਲਾ ੩, ੧੨, ੨ : ੪	੧੨੬੨
ਮਰਿ ਮਰਿ ਜੰਮੈ ਸਦਾ ਦੁਖੁ ਪਾਏ ਦਰ ਕੀ ਖਬਰਿ ਨ ਪਾਈ ॥	ਭੈਰ ੩, ੧੮, ੧ : ੨	੧੧੩੨

ਮਾਇਆ ਮੋਹ ਕਾ ਏਹੁ ਪਸਾਰਾ ॥	ਮਾਰੂ ੩, ਸੋਲਾ ੨੪, ੭ : ੨	-	੧੦੬੮
ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ ॥	ਵਡ ੩, ਅਲਾ ੩, ੨ : ੪	-	੫੮੪
ਮਾਇਆ ਮੋਹਣੀ ਨੀਘਰੀਆ ਜੀਉ ਕੂੜਿ ਮੁਠੀ ਕੂੜਿਆਰੇ ॥	ਗਉ ੧, ਛੰਤ ੨, ੩ : ੧	-	੨੪੩
ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ ॥	ਆਸਾ ੩, ਛੰਤ ੭, ੬ : ੨	-	੪੪੧
ਮਾਇਆ ਮੋਹ ਦੁਖ ਸਬਾਇਆ ॥	ਮਾਰੂ ੩, ਸੋਲਾ ੭, ੯ : ੨	-	੧੦੫੦
ਮਾਇਆ ਮੋਹ ਪਰੀਤਿ ਧ੍ਰਿਗੁ ਸੁਖੀ ਨ ਦੀਸੈ ਕੋਇ ॥	ਸਿਰੀ ੫, ੮੩, ੧*: ੨	-	੪੭
ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥	ਗਉ ੫, ਬਾਅ, ੩੪ : ੬	-	੨੫੭
ਮਾਇਆ ਮੋਹ ਭਰਮੁ ਭਉ ਕਾਟੈ ਸੰਤ ਸਰਣਿ ਜੋ ਆਵੈ ॥	ਸੂਹੀ ੫, ੫੧, ੩ : ੧	-	੭੪੮
ਮਾਇਆ ਮੋਹ ਭੂਲੋ ਅਵਰੈ ਹੀਤ ॥	ਧਨਾ ੫, ੯, ੧*: ੧	-	੬੭੩
ਮਾਇਆ ਮੋਹ ਮਹਾ ਸੰਕਟ ਬਨ ਤਾ ਸਿਉ ਰੁਚ ਉਪਜਾਵੈ ॥	ਗਉ ੯, ੬, ੧ : ੨	-	੨੨੦
ਮਾਇਆ ਮੋਹ ਮਗਨੁ ਅੰਧਿਆਰੈ ਦੇਵਨਹਾਰੁ ਨ ਜਾਨੈ ॥	ਸੋਰ ੫, ੨੬, ੧ : ੧	-	੬੧੬
ਮਾਇਆ ਮੋਹ ਮੈਲੁ ਪਤੰਗੁ ਨ ਲਾਗੈ ਗੁਰਮਤੀ ਹਰਿ ਨਾਮਿ ਭੀਜੈ ਹੇ ॥	ਮਾਰੂ ੩, ਸੋਲਾ ੬, ੭ : ੩	-	੧੦੪੯
ਮਾਇਆ ਮੋਹ ਰੰਗਿ ਲਪਟਾਨਾ ॥	ਸੂਹੀ ੫, ੮, ੧*: ੨	-	੭੩੮
ਮਾਇਆ ਮੋਹਿ ਅਤਿ ਭਰਮਿ ਭੁਲਾਈ ॥	ਗਉ ੩, ਅਸ ੩, ੭ : ੨	-	੨੩੦
ਮਾਇਆ ਮੋਹਿਆ ਟੇਢਉ ਜਾਤ ॥	ਰਾਮ ੫, ੩੨, ੧ : ੪	-	੮੯੨
ਮਾਇਆ ਮੋਹਿ ਇਹੁ ਜਗੁ ਸੁਤਾ ॥	ਮਾਝ ੩, ਅਸ ੫, ੬ : ੧	-	੧੧੨
ਮਾਇਆ ਮੋਹਿ ਸਹਹਿ ਜਮ ਡੰਡੁ ॥	ਰਾਮ ੧, ਅਸ ੨, ੩ : ੨	-	੯੦੩
ਮਾਇਆ ਮੋਹਿ ਸਗਲ ਜਗੁ ਛਾਇਆ ॥	ਪ੍ਰਭਾ ੧, ਅਸ ੨, ੧ : ੧	-	੧੩੪੨
ਮਾਇਆ ਮੋਹਿ ਸਦਾ ਦੁਖੁ ਪਾਏ ਬਿਨੁ ਗੁਰ ਅਤਿ ਪਿਆਰੇ ॥	ਸੂਹੀ ੩, ਅਸ ੧, ੨ : ੪	-	੭੫੩
ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥	ਮਾਝ ੩, ਅਸ ੧੩, ੨ : ੩	-	੧੧੬
ਮਾਇਆ ਮੋਹਿ ਸਭੁ ਜਗਤੁ ਉਪਾਇਆ ॥	ਮਾਰੂ ੩, ਸੋਲਾ ੯, ੫ : ੧	-	੧੦੫੨
ਮਾਇਆ ਮੋਹਿ ਸਭੋ ਜਗੁ ਸੋਇਆ ਇਹੁ ਭਰਮੁ ਕਹਹੁ ਕਿਉ ਜਾਈ ॥	ਗਉ ੫, ੧੨੨*, ੧ : ੨	-	੨੦੫
ਮਾਇਆ ਮੋਹਿ ਸਭੋ ਜਗੁ ਬਾਧਾ ॥	ਆਸਾ ੫, ੯੬, ੪ : ੧	-	੩੯੪
ਮਾਇਆ ਮੋਹਿ ਸੁਧਿ ਨ ਕਾਈ ॥	ਮਾਰੂ ੩, ਸੋਲਾ ੫, ੧੪ : ੨	-	੧੦੪੯
ਮਾਇਆ ਮੋਹਿ ਸੋਇ ਰਹੇ ਅਭਾਗੇ ॥	ਆਸਾ ੫, ੧੯, ੩ : ੧	-	੩੭੫
ਮਾਇਆ ਮੋਹਿ ਹਰਿ ਸਿਉ ਚਿਤੁ ਨ ਲਾਗੈ ॥	ਮਾਰੂ ੩, ਸੋਲਾ ੯, ੮ : ੧	-	੧੦੫੨
ਮਾਇਆ ਮੋਹਿ ਹਰਿ ਚੇਤੈ ਨਾਹੀ ॥	ਮਾਝ ੩, ਅਸ ੪, ੪ : ੧	-	੧੧੧
ਮਾਇਆ ਮੋਹਿ ਕੜੇ ਕੜਿ ਪਚਿਆ ॥	ਭੈਰ ੫, ੧੮, ੧*: ੧	-	੧੧੪੦
ਮਾਇਆ ਮੋਹਿ ਜਗੁ ਬਾਧਾ ਜਮਕਾਲਿ ॥	ਆਸਾ ੧, ਅਸ ੩, ੨ : ੧	-	੪੧੨
ਮਾਇਆ ਮੋਹਿ ਜਗੁ ਭਰਮਿਆ ਘਰੁ ਮੁਸੈ ਖਬਰਿ ਨ ਹੋਇ ॥	ਸਲੋ ੩, ੧੪ : ੧	-	੧੪੧੪
ਮਾਇਆ ਮੋਹਿ ਜਲੈ ਅਭਿਮਾਨੁ ॥	ਧਨਾ ੩, ੨, ੧ : ੪	-	੬੬੪
ਮਾਇਆ ਮੋਹਿ ਜੋਹਿਆ ਜਮਕਾਲੇ ॥	ਮਾਝ ੩, ਅਸ ੨੧, ੪ : ੨	-	੧੨੧
ਮਾਇਆ ਮੋਹਿਤ ਜਿਨਿ ਇਹੁ ਰਸੁ ਖੋਇਆ ਜਾ ਸਾਕਤ ਦੁਰਮਤਿ ਲਾਗਾ ॥	ਸੋਰ ੧, ੧੦, ੩ : ੨	-	੫੯੮
ਮਾਇਆ ਮੋਹਿ ਦੁਖ ਮਾਹਿ ਸਮਾਨੀ ॥	ਮਾਰੂ ੩, ਸੋਲਾ ੪, ੧੨ : ੨	-	੧੦੪੭
ਮਾਇਆ ਮੋਹਿ ਦੂਜੈ ਜੰਤ ਪਾਜੇ ॥	ਮਾਰੂ ੩, ਸੋਲਾ ੧੦, ੬ : ੨	-	੧੦੫੩
ਮਾਇਆ ਮੋਹਿ ਦੂਜੈ ਲੋਭਾਣੀ ॥	ਆਸਾ ੩, ਅਸ ੨੪, ੩ : ੨	-	੪੨੩
ਮਾਇਆ ਮੋਹਿ ਨਟਿ ਬਾਜੀ ਪਾਈ ॥	ਗਉ ੩, ਅਸ ੩, ੫ : ੧	-	੨੩੦
ਮਾਇਆ ਮੋਹਿ ਪਲੇਟਿਆ ਅੰਤਰਿ ਅਗਿਆਨੁ ਗੁਬਾਰੁ ॥	ਸਲੋ ੩, ੪੨ : ੨	-	੧੪੧੮
ਮਾਇਆ ਮੋਹਿ ਬਹੁਤੁ ਦੁਖੁ ਪਾਈ ॥	ਬਸੰ ੩, ੧੦, ੧ : ੨	-	੧੧੭੫
ਮਾਇਆ ਮੋਹਿ ਬਹੁ ਭਰਮਿਆ ॥	ਬਸੰ ੫, ਅਸ ੨, ੬ : ੧	-	੧੧੯੩
ਮਾਇਆ ਮੋਹਿ ਬਧਾ ਜਮਕਾਲੇ ॥	ਮਾਰੂ ੩, ਸੋਲਾ ੧੬, ੧੧ : ੨	-	੧੦੬੦
ਮਾਇਆ ਮੋਹਿ ਬਿਆਪਿਆ ਧੋਹਿ ॥	ਰਾਮ ੫, ੫੨, ੧ : ੨	-	੮੯੯
ਮਾਇਆ ਮੋਹਿ ਭਰਮਿ ਨ ਪਾਏ ॥	ਮਾਰੂ ੩, ਸੋਲਾ ੨੨, ੭ : ੧	-	੧੦੬੬
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥	ਬਿਹਾ ੫, ੮, ੨ : ੨	-	੫੪੭
ਮਾਇਆ ਮੋਹਿ ਮਨੁ ਰੰਗਿਆ ਮੋਹਿ ਸੁਧਿ ਨ ਕਾਈ ਰਾਮ ॥	ਵਡ ੩, ਛੰਤ ੫, ੪ : ੧	-	੫੭੧
ਮਾਇਆ ਮੋਹਿ ਮੂਠਾ ਹੈ ਮੂੜੁ ॥	ਭੈਰ ੫, ੧੬, ੩ : ੨	-	੧੧੩੯
ਮਾਇਆ ਮੋਹਿ ਵਿਸਾਰਿਆ ਸਚੁ ਮਰਣਾ ਹਰਿ ਨਾਮੁ ॥	ਸਾਰ ੪, ਵਾਰ ੨੮ ਸ, ੩, ੨ : ੧	-	੧੨੪੮

ਮਾਇਆ ਮੋਹਿ ਵਿਸਾਰਿਆ ਸੁਖਦਾਤਾ ਦਾਤਾਰੁ ॥	ਸਿਰੀ ੩, ੫੩, ੩ : ੨	-	੩੪
ਮਾਇਆ ਮੋਹਿ ਵਿਸਾਰਿਆ ਗੁਰ ਕਾ ਭਉ ਹੇਤੁ ਅਪਾਰੁ ॥	ਸਾਰ ੪, ਵਾਰ ੩੪ ਸ. ੩, ੧ : ੧	-	੧੨੫੦
ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਤਿਪਾਲਿ ॥	ਸਿਰੀ ੩, ੪੩, ੪ : ੧	-	੩੦
ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ ॥	ਗੂਜ ੩, ਵਾਰ, ੩ : ੧	-	੫੦੯
ਮਾਇਆ ਮੋਹੁ ਅਗਿਆਨੁ ਗੁਬਾਰੁ ॥	ਮਲਾ ੩, ੧੨, ੨ : ੧	-	੧੨੬੨
ਮਾਇਆ ਮੋਹੁ ਅੰਤਰਿ ਮਲੁ ਲਾਗੈ ਮਾਇਆ ਕੇ ਵਾਪਾਰਾ ਰਾਮ ॥	ਵਡ ੩, ਛੰਤ ੫, ੩ : ੨	-	੫੭੧
ਮਾਇਆ ਮੋਹੁ ਅਤਿ ਗੁਬਾਰੁ ॥	ਰਾਮ ੩, ੧, ੪ : ੩	-	੮੮੦
ਮਾਇਆ ਮੋਹੁ ਅੰਧੁ ਅੰਧਾਰਾ ॥	ਮਾਰੂ ੩, ਸੋਲਾ ੨, ੩ : ੧	-	੧੦੪੫
ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥	ਮਾਝ ੩, ਅਸ ੨੧, ੪ : ੩	-	੧੨੨
ਮਾਇਆ ਮੋਹੁ ਸਬਦਿ ਜਲਾਇਆ ॥	ਮਾਝ ੩, ਅਸ ੧੮, ੪ : ੨	-	੧੨੦
ਮਾਇਆ ਮੋਹੁ ਸਬਦਿ ਜਲਾਇਆ ॥	ਮਾਰੂ ੩, ਸੋਲਾ ੭, ੫ : ੧	-	੧੦੫੦
ਮਾਇਆ ਮੋਹੁ ਸਬਦਿ ਜਲਾਇਆ ਗਿਆਨਿ ਤਤਿ ਬੀਚਾਰੀ ॥	ਰਾਮ ੩, ਅਸ ੪, ੭ : ੧	-	੯੧੧
ਮਾਇਆ ਮੋਹੁ ਸਬਦਿ ਜਲਾਏ ॥	ਬਸੰ ੩, ੬, ੧ : ੧	-	੧੧੭੩
ਮਾਇਆ ਮੋਹੁ ਸਬਲੁ ਹੈ ਭਾਰੀ ਮੋਹੁ ਕਾਲੰਖ ਦਾਗ ਲਗੀਜੈ ॥	ਕਲਿ ੪, ਅਸ ੨, ੨ : ੧	-	੧੩੨੪
ਮਾਇਆ ਮੋਹੁ ਸਭੁ ਆਪੇ ਕੀਨਾ ॥	ਮਾਰੂ ੩, ਸੋਲਾ ੭, ੬ : ੧	-	੧੦੫੦
ਮਾਇਆ ਮੋਹੁ ਸਭੁ ਕੂੜੁ ਹੈ ਕੂੜੋ ਹੋਇ ਗਇਆ ॥	ਸੂਹੀ ੩, ਵਾਰ, ੧੪ : ੧	-	੭੯੦
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ॥	ਵਡ ੩, ਛੰਤ ੪, ੨ : ੬	-	੫੭੦
ਮਾਇਆ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ ॥	ਵਡ ੩, ਛੰਤ ੪, ੨ : ੧	-	੫੭੦
ਮਾਇਆ ਮੋਹੁ ਸਭੁ ਦੁਖੁ ਹੈ ਦੁਖਿ ਬਿਨਸੈ ਦੁਖੁ ਰੋਇ ॥	ਗਉ ੪, ਵਾਰ ੩੧ ਸ, ੪, ੨ : ੪	-	੩੧੬
ਮਾਇਆ ਮੋਹੁ ਸਭੁ ਬਰਲੁ ਹੈ ਦੂਜੈ ਭਾਇ ਖੁਆਈ ਰਾਮ ॥	ਵਡ ੩, ਛੰਤ ੬, ੨ : ੧	-	੫੭੧
ਮਾਇਆ ਮੋਹੁ ਸਭੁ ਰੋਗੁ ਕਮਾਇਆ ॥	ਮਾਰੂ ੩, ਸੋਲਾ ੨੦, ੯ : ੨	-	੧੦੬੪
ਮਾਇਆ ਮੋਹੁ ਸਰਬ ਜੰਜਾਲਾ ॥	ਗਉ ੧, ਅਸ ੪, ੬ : ੧	-	੨੨੨
ਮਾਇਆ ਮੋਹੁ ਹੁਕਮਿ ਬਣਾਇਆ ॥	ਮਾਰੂ ੩, ਸੋਲਾ ੨੨, ੧ : ੨	-	੧੦੬੬
ਮਾਇਆ ਮੋਹੁ ਕੀਆ ਜਿਨਿ ਆਪੇ ਆਪੇ ਦੂਜੈ ਲਾਏ ॥	ਭੈਰ ੩, ੧੫, ੨ : ੨	-	੧੧੩੧
ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ ॥	ਵਡ ੩, ਅਲਾ ੨, ੨ : ੨	-	੫੮੩
ਮਾਇਆ ਮੋਹੁ ਗੁਬਾਰੁ ਹੈ ਗੁਰ ਬਿਨੁ ਗਿਆਨੁ ਨ ਹੋਈ ॥	ਵਡ ੩, ੩, ੧ : ੧	-	੫੫੯
ਮਾਇਆ ਮੋਹੁ ਗੁਬਾਰੁ ਹੈ ਤਿਸ ਦਾ ਨ ਦਿਸੈ ਉਰਵਾਰੁ ਨ ਪਾਰੁ ॥	ਸਿਰੀ ੪, ਵਾਰ ੧੬ ਸ, ੩, ੨ : ੧	-	੮੯
ਮਾਇਆ ਮੋਹੁ ਗੁਬਾਰੁ ਹੈ ਦੂਜੈ ਭਰਮਾਈ ॥	ਸੂਹੀ ੩, ਵਾਰ, ੩ : ੩	-	੭੮੬
ਮਾਇਆ ਮੋਹੁ ਗੁਰ ਸਬਦਿ ਜਲਾਏ ॥	ਆਸਾ ੧, ਅਸ ੨, ੪ : ੩	-	੪੧੨
ਮਾਇਆ ਮੋਹੁ ਚੁਕਾਇਆ ਗੁਰਮਤੀ ਸਹਜਿ ਸੁਭਾਇ ॥	ਸਿਰੀ ੩, ਅਸ ੨੧, ੪ : ੧	-	੬੬
ਮਾਇਆ ਮੋਹੁ ਜਗਤੁ ਸਬਾਇਆ ॥	ਮਾਝ ੩, ਅਸ ੩੩, ੧ : ੧	-	੧੨੯
ਮਾਇਆ ਮੋਹੁ ਜਗਤੁ ਗੁਬਾਰਾ ॥	ਮਾਰੂ ੩, ਸੋਲਾ ੧, ੨ : ੧	-	੧੦੪੩
ਮਾਇਆ ਮੋਹੁ ਜਲਾਏ ਸੋ ਹਰਿ ਸਿਉ ਚਿਤੁ ਲਾਏ ਹਰਿ ਦਰਿ ਮਹਲੀ ਸੋਭਾ ਪਾਵਣਿਆ ॥	ਮਾਝ ੩, ਅਸ ੩੩, ੧*: ੨	-	੧੨੯
ਮਾਇਆ ਮੋਹੁ ਜਲਾਏ ਪ੍ਰੀਤਮੁ ਰਸ ਮਹਿ ਰੰਗੁ ਕਰੇਈ ॥	ਧਨਾ ੧, ਛੰਤ ੩, ੩ : ੪	-	੬੮੯
ਮਾਇਆ ਮੋਹੁ ਤਬ ਬਿਸਰਿ ਗਇਆ ਜਾਂ ਤਜੀਅਲੇ ਸੰਸਾਰੰ ॥	ਸਿਰੀ ਤ੍ਰਿਲੋ, ੨, ੩ : ੨	-	੯੨
ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥	ਸਲੋ ੩, ੩੪ : ੧	-	੧੪੧੭
ਮਾਇਆ ਮੋਹੁ ਧਰਕਟੀ ਨਾਰਿ ॥	ਬਿਲਾ ੧, ੩, ੨ : ੧	-	੭੯੬
ਮਾਇਆ ਮੋਹੁ ਨ ਚੁਕਈ ਮਰਿ ਜੰਮਹਿ ਵਾਰੋ ਵਾਰ ॥	ਸਲੋ ੩, ੪੯ : ੨	-	੧੪੧੯
ਮਾਇਆ ਮੋਹੁ ਪਸਰਿਆ ਪਾਸਾਰਾ ॥	ਮਾਰੂ ੧, ਸੋਲਾ ੯, ੯ : ੨	-	੧੦੨੯
ਮਾਇਆ ਮੋਹੁ ਪਸਰਿਆ ਪਾਸਾਰਾ ॥	ਮਾਰੂ ੩, ਸੋਲਾ ੯, ੧੫ : ੨	-	੧੦੫੩
ਮਾਇਆ ਮੋਹੁ ਪਸਰਿਆ ਪਾਸਾਰਾ ॥	ਮਾਰੂ ੩, ਸੋਲਾ ੧੬, ੨ : ੨	-	੧੦੫੯
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ ॥	ਗੂਜ ੩, ਵਾਰ, ੧੨ : ੧	-	੫੧੩
ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥	ਸਲੋ ੩, ੩੮ : ੧	-	੧੪੧੭
ਮਾਇਆ ਮੋਹੁ ਬਹੁ ਚਿਤੈ ਬਿਕਾਰਾ ॥	ਮਾਰੂ ੩, ਸੋਲਾ ੮, ੩ : ੨	-	੧੦੫੧
ਮਾਇਆ ਮੋਹੁ ਬਿਖਮੁ ਹੈ ਭਾਰੀ ॥	ਮਾਰੂ ੪, ੭, ੪ : ੧	-	੯੯੮
ਮਾਇਆ ਮੋਹੁ ਬਿਨਸਿ ਜਾਇਗਾ ਉਬਰੇ ਸਬਦਿ ਵੀਚਾਰੀ ॥	ਰਾਮ ੩, ਅਸ ੪, ੨੮ : ੧	-	੯੧੧

ਮਾਇਆ ਮੋਹੁ ਬਿਵਰਜਿ ਸਮਾਏ ॥	ਰਾਮ ੧, ਅਸ ੩, ੨ : ੧	-	੯੦੪
ਮਾਇਆ ਮੋਹੁ ਭਵਜਲੁ ਹੈ ਅਵਧੂ ਸਬਦਿ ਤਰੈ ਕੁਲ ਤਾਰੀ ॥	ਰਾਮ ੧, ਅਸ ੯, ੨੨ : ੧	-	੯੦੮
ਮਾਇਆ ਮੋਹੁ ਮਨਿ ਆਗਲੜਾ ਪ੍ਰਾਣੀ ਜਰਾ ਮਰਣੁ ਭਉ ਵਿਸਰਿ ਗਇਆ ॥	ਸਿਰੀ ਤ੍ਰਿਲੋ, ੨, ੧ : ੧	-	੯੨
ਮਾਇਆ ਮੋਹੁ ਮੇਰੈ ਪ੍ਰਭਿ ਕੀਨਾ ਆਪੇ ਭਰਮਿ ਭੁਲਾਏ ॥	ਸਿਰੀ ੩, ਅਸ ੨੨, ੧ : ੧	-	੬੭
ਮਾਇਆ ਮੋਹੁ ਵਰਤੈ ਸਭ ਅੰਤਰਿ ॥	ਮਾਰੂ ੩, ਸੋਲਾ ੧੬, ੧੪ : ੨	-	੧੦੬੦
ਮਾਇਆ ਮੋਹੇ ਚੇਤਹਿ ਨਾਹੀ ਅਹਿਲਾ ਜਨਮੁ ਗਵਾਵਹੇ ॥	ਵਡ ੧, ਛੰਤ ੨, ੨ : ੫	-	੫੬੬
ਮਾਇਆ ਮੋਹੇ ਦੇਵੀ ਸਭਿ ਦੇਵਾ ॥	ਗਉ ੧, ਅਸ ੧੪, ੨ : ੧	-	੨੨੭
ਮਾਇਆ ਰੰਗ ਜੇਤੇ ਸੇ ਸੰਗਿ ਨ ਜਾਹੀ ॥	ਆਸਾ ੫, ਛੰਤ ੧੩, ੪ : ੨	-	੪੬੧
ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪਿ ਗੁਬਾਰਿ ਪਰਿਓ ਹੈ ॥	ਸਮੁ ੫, ੮*: ੧	-	੧੩੮੮
ਮਾਇਆ ਰੰਗ ਬਿਰੰਗ ਖਿਨੈ ਮਹਿ ਜਿਉ ਬਾਦਰ ਕੀ ਛਾਇਆ ॥	ਮਾਰੂ ੫, ੧੬, ੩ : ੧	-	੧੦੦੩
ਮਾਇਆ ਲਹਰਿ ਸਬਦਿ ਨਿਵਾਰੀ ॥	ਮਾਰੂ ੩, ਸੋਲਾ ੬, ੩ : ੧	-	੧੦੪੯
ਮਾਇਆ ਲਗਿ ਭੂਲੋ ਸੰਸਾਰੁ ॥	ਭੈਰ ੫, ੨੮, ੧*: ੧	-	੧੧੪੩
ਮਾਇਆ ਲਾਗੀ ਭਰਮਿ ਭੁਲਾਣੀ ॥	ਸੂਹੀ ੧, ਅਸ ੧, ੫ : ੨	-	੭੫੦
ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥	ਸੋਰ ੫, ਅਸ ੨, ੪ : ੧	-	੬੪੧
ਮਾਇਆ ਵਿਚਿ ਸਹਜੁ ਨ ਊਪਜੈ ਮਾਇਆ ਦੂਜੈ ਭਾਇ ॥	ਸਿਰੀ ੩, ਅਸ ੨੩, ੫ : ੧	-	੬੮
ਮਾਇਆ ਵੇਖਿ ਨ ਭੁਲੁ ਤੂ ਮਨਮੁਖ ਮੂਰਖਾ ॥	ਮਾਰੂ ੩, ਵਾਰ, ੩ : ੧	-	੧੦੮੭
ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥	ਰਾਮ ਨਾਮ, ੩, ੧ : ੧	-	੯੭੩
ਮਾਇ ਨਿਰਾਸੀ ਰੋਇ ਵਿਛੁੰਨੀ ਬਾਲੀ ਬਾਲੈ ਹੇਤੇ ॥	ਸੂਹੀ ੧, ਛੰਤ ੧, ੩ : ੫	-	੭੬੩
ਮਾਇ ਬਾਪ ਕੋ ਬੇਟਾ ਨੀਕਾ ਸਸੁਰੈ ਚਤੁਰੁ ਜਵਾਈ ॥	ਸੋਰ ੧, ੩, ੧ : ੧	-	੫੯੬
ਮਾਇ ਬਾਪ ਪੂਤ ਹਿਤ ਭ੍ਰਾਤਾ ਉਨਿ ਘਰਿ ਘਰਿ ਮੇਲਿਓ ਦੂਆ ॥	ਧਨਾ ੫, ੧੧, ੩ : ੧	-	੬੭੩
ਮਾਈ ਸੰਤਸੰਗਿ ਜਾਗੀ ॥	ਕੇਦਾ ੫, ੧, ੧*: ੧	-	੧੧੧੯
ਮਾਈ ਸਤਿ ਸਤਿ ਸਤਿ ਹਰਿ ਸਤਿ ਸਤਿ ਸਤਿ ਸਾਧਾ ॥	ਸਾਰ ੫, ੬, ੧*: ੧	-	੧੨੦੪
ਮਾਈ ਸਿਮਰਤ ਰਾਮ ਰਾਮ ਰਾਮ ॥	ਕਾਨ ੫, ੪੮, ੧*: ੧	-	੧੩੦੭
ਮਾਈ ਸੁਨਤ ਸੋਚ ਭੈ ਡਰਤ ॥	ਦੇਵ ੫, ੩, ੧*: ੧	-	੫੨੯
ਮਾਈ ਹੋਨਹਾਰ ਸੋ ਹੋਈਐ ॥	ਦੇਵ ੫, ੨, ੧*: ੧	-	੫੨੮
ਮਾਈ ਕਹਾ ਕਰਉ ਇਹੁ ਮਨੁ ਨ ਧੀਰੈ ॥	ਆਸਾ ੫, ੧੧, ੧*: ੧	-	੩੭੩
ਮਾਈ ਖਾਟਿ ਆਇਓ ਘਰਿ ਪੂਤਾ ॥	ਗੂਜ ੫, ੩, ੧*: ੧	-	੪੯੫
ਮਾਈ ਗੁਰ ਚਰਣੀ ਚਿਤੁ ਲਾਈਐ ॥	ਦੇਵ ੫, ੧, ੧*: ੧	-	੫੨੮
ਮਾਈ ਗੁਰ ਬਿਨੁ ਗਿਆਨੁ ਨ ਪਾਈਐ ॥	ਦੇਵ ੫, ੨੨, ੧*: ੧	-	੫੩੨
ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵਉ ॥	ਗੂਜ ਰਵਿ, ੧, ੧*: ੧	-	੫੨੫
ਮਾਈ ਚਰਨ ਗੁਰ ਮੀਠੇ ॥	ਟੋਡੀ ੫, ੨੭, ੧*: ੧	-	੭੧੭
ਮਾਈ ਜੋ ਪ੍ਰਭ ਕੇ ਗੁਨ ਗਾਵੈ ॥	ਦੇਵ ੫, ੧੪, ੧*: ੧	-	੫੩੧
ਮਾਈ ਧੀਰਿ ਰਹੀ ਪ੍ਰਿਅ ਬਹੁਤੁ ਬਿਰਾਗਿਓ ॥	ਸਾਰ ੫, ੫, ੧*: ੧	-	੧੨੦੩
ਮਾਈ ਪ੍ਰਭ ਕੇ ਚਰਨ ਨਿਹਾਰਉ ॥	ਦੇਵ ੫, ੧੯, ੧*: ੧	-	੫੩੧
ਮਾਈ ਬਾਪ ਪੁਤ੍ਰ ਸਭਿ ਹਰਿ ਕੇ ਕੀਏ ॥	ਗੂਜ ੪, ੭, ੧ : ੧	-	੪੯੪
ਮਾਈ ਮਨੁ ਮੇਰੋ ਬਸਿ ਨਾਹਿ ॥	ਸੋਰ ੯, ੭, ੧*: ੧	-	੬੩੨
ਮਾਈ ਮਾਇਆ ਛਲੁ ॥	ਟੋਡੀ ੫, ੨੬, ੧*: ੧	-	੭੧੭
ਮਾਈ ਮਾਗਤ ਤ੍ਰੈ ਲੋਭਾਵਹਿ ॥	ਰਾਮ ੧, ਅਸ ੨, ੪ : ੨	-	੯੦੩
ਮਾਈ ਮੇਰੇ ਮਨ ਕੀ ਪਿਆਸ ॥	ਟੋਡੀ ੫, ੨੪, ੧*: ੧	-	੭੧੬
ਮਾਈ ਮੇਰੇ ਮਨ ਕੀ ਪ੍ਰੀਤਿ ॥	ਟੋਡੀ ੫, ੨੧, ੧*: ੧	-	੭੧੬
ਮਾਈ ਮੇਰੇ ਮਨ ਕੋ ਸੁਖੁ ॥	ਟੋਡੀ ੫, ੨੯, ੧*: ੧	-	੭੧੭
ਮਾਈ ਮੈ ਕਿਹਿ ਬਿਧਿ ਲਖਉ ਗੁਸਾਈ ॥	ਸੋਰ ੯, ੬, ੧*: ੧	-	੬੩੨
ਮਾਈ ਮੈ ਧਨੁ ਪਾਇਓ ਹਰਿ ਨਾਮੁ ॥	ਬਸੰ ੯, ੩, ੧*: ੧	-	੧੧੮੬
ਮਾਈ ਮੈ ਮਨ ਕੋ ਮਾਨੁ ਨ ਤਿਆਗਿਓ ॥	ਮਾਰੂ ੯, ੩, ੧*: ੧	-	੧੦੦੮
ਮਾਈ ਮੋਹਿ ਅਵਰੁ ਨ ਜਾਨਿਓ ਆਨਾਨਾਂ ॥	ਗਉ ਕਬ, ਅਸ ੭੪, ੧*: ੧	-	੩੩੯
ਮਾਈ ਮੋਹਿ ਪ੍ਰੀਤਮੁ ਦੇਹੁ ਮਿਲਾਈ ॥	ਮਲਾ ੫, ੬, ੧*: ੧	-	੧੨੬੭
ਮਾਈ ਮੋਰੋ ਪ੍ਰੀਤਮੁ ਰਾਮੁ ਬਤਾਵਹੁ ਰੀ ਮਾਈ ॥	ਆਸਾ ੪, ੬੭, ੧*: ੧	-	੩੬੯

ਮਾਟੀ ਏਕ ਭੇਖ ਧਰਿ ਨਾਨਾ ਤਾ ਮਹਿ ਬ੍ਰਹਮੁ ਪਛਾਨਾ ॥	ਆਸਾ ਕਬ, ੧੭, ੫ : ੧	-	੪੮੦
ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ ॥	ਬਿਲਾ ੫, ੩੬, ੨ : ੨	-	੮੦੯
ਮਾਟੀ ਕਉ ਜਲੁ ਦਹ ਦਿਸ ਤਿਆਗੈ ॥	ਰਾਮ ੫, ੫੪, ੧ : ੨	-	੯੦੦
ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤਿ ਏਹੀ ॥	ਰਾਮ ੫, ੧, ੧ : ੨	-	੮੮੨
ਮਾਟੀ ਕਾ ਲੇ ਦੇਹੁਰਾ ਕਰਿਆ ॥	ਰਾਮ ੫, ਅਸ ੨, ੧ : ੨	-	੯੧੩
ਮਾਟੀ ਕੀ ਇਹ ਪੁਤਰੀ ਜੋਰੀ ਕਿਆ ਏਹ ਕਰਮ ਕਮਾਸਿ ॥	ਕਾਨ ੫, ੩੩, ੧ : ੨	-	੧੩੦੪
ਮਾਟੀ ਕੇ ਕਰਿ ਦੇਵੀ ਦੇਵਾ ਤਿਸੁ ਆਗੈ ਜੀਉ ਦੇਹੀ ॥	ਗਉ ਕਬ, ਅਸ ੪੫, ੨ : ੧	-	੩੩੨
ਮਾਟੀ ਕੋ ਪੁਤਰਾ ਕੈਸੇ ਨਚਤੁ ਹੈ ॥	ਆਸਾ ਰਵਿ, ੬, ੧*: ੧	-	੪੮੭
ਮਾਟੀ ਤੇ ਜਿਨਿ ਸਾਜਿਆ ਕਰਿ ਦੁਰਲਭ ਦੇਹ ॥	ਬਿਲਾ ੫, ੪੭, ੧ : ੧	-	੮੧੨
ਮਾਟੀ ਫੂਲੀ ਰੂਪੁ ਬਿਕਾਰੁ ॥	ਬਸੰ ੧, ਅਸ ੧, ੬ : ੨	-	੧੧੮੭
ਮਾਟੀ ਮਹਿ ਜੋਤਿ ਰਖੀ ਨਿਵਾਜਿ ॥	ਗੋਂਡ ੫, ੩, ੧ : ੨	-	੮੬੨
ਮਾਟੀ ਮਾਟੀ ਹੋਈ ਏਕ ॥	ਰਾਮ ੫, ੧੦, ੧ : ੩	-	੮੮੫
ਮਾਠਿ ਗੁੰਦਾਈਂ ਪਟੀਆ ਭਰੀਐ ਮਾਗ ਸੰਧੂਰੇ ॥	ਵਡ ੧, ੧, ੧ : ੧੧	-	੫੫੮
ਮਾਣਸ ਸੇਵਾ ਖਰੀ ਦੁਹੇਲੀ ॥	ਬਸੰ ੫, ੮, ੨ : ੩	-	੧੧੮੨
ਮਾਣਸ ਕਉ ਪ੍ਰਭਿ ਦੀਈ ਵਡਿਆਈ ॥	ਮਾਰੂ ੫, ਸੋਲਾ ੫, ੨ : ੨	-	੧੦੭੫
ਮਾਣਸ ਕੂੜਾ ਗਰਬੁ ਸਚੀ ਤੁਧੁ ਮਣੀ ॥	ਮਲਾ ੧, ਵਾਰ, ੧੧ : ੩	-	੧੨੮੩
ਮਾਣਸ ਖਾਣੇ ਕਰਹਿ ਨਿਵਾਜ ॥	ਆਸਾ ੧, ਵਾਰ ੧੬ ਸ, ੧, ੨ : ੧	-	੪੭੧
ਮਾਣਸ ਜਨਮਿ ਸਬਦਿ ਚਿਤੁ ਲਾਇਆ ॥	ਮਾਰੂ ੩, ਸੋਲਾ ੨੧, ੫ : ੨	-	੧੦੬੫
ਮਾਣਸ ਜਨਮਿ ਹਰਿ ਪਾਈਐ ਹਰਿ ਰਾਵਣ ਵੇਰਾ ਰਾਮ ॥	ਬਿਲਾ ੪, ਛੰਤ ੧, ੩ : ੧	-	੮੪੪
ਮਾਣਸ ਜਨਮੁ ਦੁਲੰਭੁ ਹੈ ਜਗ ਮਹਿ ਖਟਿਆ ਆਇ ॥	ਵਡ ੩, ਅਸ ੨, ੬ : ੧	-	੫੬੫
ਮਾਣਸ ਜਨਮੁ ਦੁਲੰਭੁ ਗੁਰਮੁਖਿ ਪਾਇਆ ॥	ਸੂਹੀ ੧, ਅਸ ੩, ੧ : ੧	-	੭੫੧
ਮਾਣਸ ਜਨਮੁ ਦੇਹ ਨਿਸ੍ਤਾਰਹੁ ॥	ਸਵ ੪, ਗਯੰ, ੧ : ੮	-	੧੪੦੧
ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥	ਗੂਜ ੪, ੪, ੩ : ੧	-	੪੯੩
ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥	ਵਡ ੪, ਘੋੜੀ ੧, ੧ : ੩	-	੫੭੫
ਮਾਣਸ ਤੇ ਦੇਵਤੇ ਭਏ ਧਿਆਇਆ ਨਾਮੁ ਹਰੇ ॥	ਸਿਰੀ ੪, ਵਾਰ ੧੯ ਸ, ੩, ੨ : ੨	-	੯੦
ਮਾਣਸ ਦਾਤਿ ਨ ਹੋਵਈ ਤੂ ਦਾਤਾ ਸਾਰਾ ॥	ਮਾਰੂ ੧, ਅਸ ੧, ੭ : ੩	-	੧੦੦੯
ਮਾਣਸ ਮੂਰਤਿ ਨਾਨਕੁ ਨਾਮੁ ॥	ਆਸਾ ੧, ੪, ੪ : ੧	-	੩੫੦
ਮਾਣਸਾ ਕਿਅਹੁ ਦੀਬਾਣਹੁ ਕੋਈ ਨਸਿ ਭਜਿ ਨਿਕਲੈ ਹਰਿ ਦੀਬਾਣਹੁ ਕੋਈ ਕਿਥੈ ਜਾਇਆ ॥	ਵਡ ੪, ਵਾਰ, ੧੪ : ੩	-	੫੯੧
ਮਾਣਸੁ ਕਾ ਫਲੁ ਘਟ ਮਹਿ ਸਾਸੁ ॥	ਮਲਾ ੧, ੭, ੩ : ੨	-	੧੨੫੬
ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥	ਸੂਹੀ ੧, ੬, ੧ : ੧੦	-	੭੩੦
ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ ॥	ਸੋਰ ੫, ੧, ੧*: ੨	-	੬੦੮
ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ ॥	ਬਿਹਾ ੪, ਵਾਰ ੧੬ ਸ, ੩, ੧ : ੧	-	੫੫੪
ਮਾਣਕ ਮੋਤੀ ਨਾਮੁ ਪ੍ਰਭ ਉਨ ਲਗੈ ਨਾਹੀ ਸੰਨਿ ॥	ਮਾਝ ੫, ਬਾਰਾ, ੪ : ੩	-	੧੩੪
ਮਾਣਕੁ ਮਨ ਮਹਿ ਮਨੁ ਮਾਰਸੀ ਸਚਿ ਨ ਲਾਗੈ ਕਤੁ ॥	ਮਾਰੂ ੧, ੧੦, ੧ : ੩	-	੯੯੨
ਮਾਣਕੁ ਮੁਲਿ ਨ ਪਾਈਐ ਲੀਜੈ ਚਿਤਿ ਪਰੋਇ ॥	ਵਡ ੧, ੨, ੨ : ੨	-	੫੫੭
ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥	ਮਾਰੂ ੫, ਵਾਰ ੧੨ ਸ, ੫, ੨ : ੧	-	੧੦੯੮
ਮਾਣੁ ਤਾਣੁ ਅਹੰਬੁਧਿ ਹਤੀ ਰੀ ॥	ਸੂਹੀ ੫, ੧੦, ੪ : ੧	-	੭੩੯
ਮਾਣੁ ਤਾਣੁ ਸਭੁ ਤੂਹੈ ਤੂਹੈ ਇਕੁ ਨਾਮੁ ਤੇਰਾ ਮੈ ਓਲ੍ਹਾ ॥	ਸਾਰ ੫, ੩੬, ੧ : ੨	-	੧੨੧੧
ਮਾਣੁ ਤਾਣੁ ਤਜਿ ਮੋਹੁ ਅੰਧੇਰਾ ॥	ਮਾਝ ੫, ੨੭, ੪ : ੨	-	੧੦੨
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥	ਆਸਾ ੫, ੧੦੩, ੧*: ੧	-	੩੯੬
ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥	ਰਾਮ ੫, ਵਾਰ, ੧੯ : ੬	-	੯੬੫
ਮਾਣੁ ਮਹਤੁ ਕਲਿਆਣੁ ਹਰਿ ਜਸੁ ਸੰਗਿ ਸੁਰਜਨੁ ਸੋ ਪ੍ਰਭੂ ॥	ਆਸਾ ੫, ਛੰਤ ੭, ੨ : ੩	-	੪੫੭
ਮਾਣੁ ਮਹਤੁ ਨਾਮੁ ਧਨੁ ਪਲੈ ਸਾਚੈ ਸਬਦਿ ਸਮਾਣੇ ॥	ਸੋਰ ੧, ੫, ੧*: ੨	-	੫੯੬
ਮਾਣੂਆ ਮੰਗਿ ਮੰਗਿ ਪੈਨ੍ਹੈ ਖਾਇ ॥	ਸਾਰ ੪, ਵਾਰ ੯ ਸ, ੧, ੧ : ੫	-	੧੨੪੧
ਮਾਣੂ ਘਲੈ ਉਠੀ ਚਲੈ ॥	ਸਲੋ ੧, ੨੪ : ੧	-	੧੪੧੨
ਮਾਣੈ ਰੰਗ ਭੋਗ ਬਹੁ ਨਾਰੀ ॥	ਗਉ ੫, ੭੧, ੩ : ੨	-	੧੭੬

ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ॥	ਰਾਮ ੫, ਛੰਤ ੧, ੩ : ੧	੯੨੪
ਮਾਤ ਗਰਭ ਸੰਕਟ ਤੇ ਛੂਟ ॥	ਰਾਮ ੫, ਅਸ ੪, ੧ : ੨	੯੧੪
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥	ਸਾਰ ੫, ੫੬, ੧*: ੨	੧੨੧੫
ਮਾਤ ਗਰਭ ਦੁਖ ਸਾਗਰੋ ਪਿਆਰੇ ਤਹ ਅਪਣਾ ਨਾਮੁ ਜਪਾਇਆ ॥	ਸੋਰ ੫, ਅਸ ੨, ੧ : ੧	੬੪੦
ਮਾਤ ਗਰਭ ਮਹਿ ਅਗਨਿ ਨ ਜੋਹੈ ॥	ਗੋਂਡ ੫, ੨੦, ੧ : ੧	੮੬੮
ਮਾਤ ਗਰਭ ਮਹਿ ਆਪਨ ਸਿਮਰਨੁ ਦੇ ਤਹ ਤੁਮ ਰਾਖਨਹਾਰੇ ॥	ਸੋਰ ੫, ੧੮, ੧ : ੧	੬੧੩
ਮਾਤ ਗਰਭ ਮਹਿ ਹਾਥ ਦੇ ਰਾਖਿਆ ॥	ਬਿਲਾ ੫, ੧੬, ੧ : ੧	੮੦੫
ਮਾਤ ਗਰਭ ਮਹਿ ਜਿਨਿ ਤੂ ਰਾਖਿਆ ॥	ਰਾਮ ੫, ਅਸ ੨, ੧ : ੪	੯੧੩
ਮਾਤ ਗਰਭ ਮਹਿ ਜਿਨਿ ਪ੍ਰਤਿਪਾਰਿਆ ॥	ਮਾਰੂ ੫, ੧੯, ੧ : ੩	੧੦੦੪
ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ ॥	ਮਾਰੂ ੫, ਸੋਲਾ ੧, ੩ : ੧	੧੦੭੧
ਮਾਤ ਗਰਭ ਮਹਿ ਤੁਮ ਹੀ ਪਾਲਾ ॥	ਮਾਝ ੫, ਅਸ ੩੭, ੫ : ੨	੧੩੨
ਮਾਤ ਗਰਭ ਮਹਿ ਰਾਖਿ ਨਿਵਾਜਿਆ ॥	ਮਾਰੂ ੫, ਸੋਲਾ ੧੪, ੮ : ੨	੧੦੮੬
ਮਾਤ ਪਿਤਾ ਸੰਜੋਗਿ ਉਪਾਏ ਰਕਤੁ ਬਿੰਦੁ ਮਿਲਿ ਪਿੰਡੁ ਕਰੇ ॥	ਮਾਰੂ ੧, ਅਸ ੮, ੧ : ੧	੧੦੧੩
ਮਾਤ ਪਿਤਾ ਸਾਕ ਅਗਲੇ ਤਿਸੁ ਬਿਨੁ ਅਵਰੁ ਨ ਕੋਇ ॥	ਸਿਰੀ ੫, ੮੯, ੧ : ੨	੪੯
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥	ਨਟ ੫, ੩, ੧ : ੨	੯੭੮
ਮਾਤ ਪਿਤਾ ਸੁਆਮਿ ਸਜਣੁ ਸਭੁ ਜਗਤੁ ਬਾਲ ਗੋਪਾਲਾ ॥	ਵਡ ੫, ਛੰਤ ੩, ੨ : ੪	੫੭੮
ਮਾਤ ਪਿਤਾ ਸੁਤ ਸਾਥਿ ਨ ਮਾਇਆ ॥	ਬਿਲਾ ੫, ੧੦, ੧ : ੧	੮੦੪
ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥	ਸਿਰੀ ੧, ਪਹ ੨, ੧ : ੩	੭੫
ਮਾਤ ਪਿਤਾ ਸੁਤ ਬੰਧ ਜਨ ਹਿਤੁ ਜਾ ਸਿਉ ਕੀਨਾ ॥	ਤਿਲੰ ੯, ੨, ੧ : ੧	੭੨੬
ਮਾਤ ਪਿਤਾ ਸੁਤ ਬੰਧਪ ਭਾਈ ॥	ਬਿਲਾ ੫, ੧੭, ੧ : ੧	੮੦੫
ਮਾਤ ਪਿਤਾ ਸੁਤ ਬੰਧਪ ਭਾਈ ਜਿਨਿ ਇਹ ਸ੍ਰਿਸਟਿ ਉਪਾਈ ਹੇ ॥	ਮਾਰੂ ੫, ਸੋਲਾ ੧, ੫ : ੩	੧੦੭੧
ਮਾਤ ਪਿਤਾ ਸੁਤ ਬੰਧਪਾ ਕੂੜੇ ਸਭੇ ਸਾਕ ॥	ਸਿਰੀ ੫, ੮੪, ੨ : ੨	੪੭
ਮਾਤ ਪਿਤਾ ਸੁਤ ਬੰਧਪੋ ਤੂੰ ਮੇਰੇ ਪ੍ਰਾਣ ਅਧਾਰ ॥	ਗਉ ੫, ੧੧੬*, ੫ : ੧	੨੦੩
ਮਾਤ ਪਿਤਾ ਸੁਤ ਬੰਧੁ ਨਰਾਇਣੁ ॥	ਭੈਰ ੫, ੫੧, ੩ : ੩	੧੧੫੧
ਮਾਤ ਪਿਤਾ ਸੁਤ ਭਾਈਆ ਸਾਜਨ ਸੰਗਿ ਪਰੀਤਿ ॥	ਸਿਰੀ ੫, ਅਸ ੨੬, ੭ : ੨	੭੦
ਮਾਤ ਪਿਤਾ ਸੁਤ ਭਾਈ ਖਰੇ ਪਿਆਰੇ ਜੀਉ ਡੂਬਿ ਮੁਏ ਬਿਨੁ ਪਾਣੀ ॥	ਗਉ ੩, ਛੰਤ ੪, ੨ : ੨	੨੪੬
ਮਾਤ ਪਿਤਾ ਸੁਤ ਭ੍ਰਾਤ ਮੀਤ ਤਿਸੁ ਬਿਨੁ ਨਹੀ ਕੋਈ ॥	ਕਾਨ ੪, ਵਾਰ, ੧੩ : ੩	੧੩੧੮
ਮਾਤ ਪਿਤਾ ਸੁਤ ਮੀਤ ਸੁਰਿਜਨ ਇਸਟ ਬੰਧਪ ਜਾਣਿਆ ॥	ਆਸਾ ੫, ਛੰਤ ੯, ੧ : ੩	੪੫੮
ਮਾਤ ਪਿਤਾ ਸੁਤ ਮੀਤ ਭਾਈ ਤਿਸੁ ਬਿਨਾ ਨਹੀ ਕੋਇ ॥	ਗੂਜ ੫, ੨੭, ੨ : ੧	੫੦੧
ਮਾਤ ਪਿਤਾ ਹਰਿ ਪ੍ਰੀਤਮੁ ਨੇਰਾ ॥	ਪ੍ਰਭਾ ੫, ਅਸ ੩, ੮ : ੧	੧੩੪੯
ਮਾਤ ਪਿਤਾ ਕਲਤ੍ਰ ਸੁਤ ਬੇਲੀ ਨਾਹੀ ਬਿਨੁ ਹਰਿ ਰਸ ਮੁਕਤਿ ਨ ਕੀਨਾ ਹੇ ॥	ਮਾਰੂ ੧, ਸੋਲਾ ੮, ੧੦ : ੩	੧੦੨੮
ਮਾਤ ਪਿਤਾ ਕੀ ਰਕਤੁ ਨਿਪੰਨੇ ਮਛੀ ਮਾਸੁ ਨ ਖਾਂਹੀ ॥	ਮਲਾ ੧, ਵਾਰ ੨੫ ਸ, ੧, ੨ : ੮	੧੨੮੯
ਮਾਤ ਪਿਤਾ ਕੁਟੰਬ ਸਗਲ ਬਨਾਏ ॥	ਪ੍ਰਭਾ ੫, ੧, ੨ : ੨	੧੩੩੭
ਮਾਤ ਪਿਤਾ ਦਇਆ ਜਿਉ ਬਾਲਾ ॥	ਰਾਮ ੫, ਅਸ ੪, ੩ : ੨	੯੧੪
ਮਾਤ ਪਿਤਾ ਬੰਧਪ ਹੈ ਸੋਈ ਮਨਿ ਹਰਿ ਕੋ ਅਹਿਲਾਦ ॥	ਸਾਰ ੫, ੧੧੭, ੧ : ੧	੧੨੨੬
ਮਾਤ ਪਿਤਾ ਬੰਧਪ ਤੂਹੈ ਤੂ ਸਰਬ ਨਿਵਾਸੁ ॥	ਬਿਲਾ ੫, ੭੧, ੨ : ੧	੮੧੮
ਮਾਤ ਪਿਤਾ ਬਨਿਤਾ ਸੁਤ ਸੰਪਤਿ ਅੰਤਿ ਨ ਚਲਤ ਸੰਗਾਤ ॥	ਸਾਰ ਕਬ, ੧, ੪ : ੧	੧੨੫੨
ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ ॥	ਜੈਤ ੫, ੧, ੧ : ੧	੭੦੦
ਮਾਤ ਪਿਤਾ ਭਾਈ ਅਰੁ ਬੰਧਪ ਬੂਝਨ ਕੀ ਸਭ ਸੂਝ ਪਰੀ ॥	ਸਮੁ ੫, ੩*: ੩	੧੩੮੭
ਮਾਤ ਪਿਤਾ ਭਾਈ ਸੁਤ ਬੰਧਪ ਅਰੁ ਫੁਨਿ ਗ੍ਰਿਹ ਕੀ ਨਾਰਿ ॥	ਦੇਵ ੯, ੨, ੧*: ੨	੫੩੬
ਮਾਤ ਪਿਤਾ ਭਾਈ ਸੁਤ ਬੰਧਪ ਜੀਅ ਪ੍ਰਾਨ ਮਨਿ ਭਾਣਾ ਰਾਮ ॥	ਸੂਹੀ ੫, ਛੰਤ ੫, ੧ : ੨	੭੮੦
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥	ਗੂਜ ੫, ੧੬, ੧ : ੧	੪੯੯
ਮਾਤ ਪਿਤਾ ਭਾਈ ਸੁਤ ਬਨਿਤਾ ਹਿਤੁ ਲਾਗੋ ਸਭ ਫਨ ਕਾ ॥	ਸਾਰ ਕਬ, ੧, ੧*: ੨	੧੨੫੩
ਮਾਤ ਪਿਤਾ ਭਾਈ ਸੁਤ ਬਨਿਤਾ ਕਹਹੁ ਕੋਊ ਹੈ ਕਾ ਕਾ ॥	ਧਨਾ ਕਬ, ੨, ੧*: ੨	੬੯੨
ਮਾਤ ਪਿਤਾ ਭਾਈ ਸੁਤ ਬਨਿਤਾ ਤਾ ਕੈ ਰਸਿ ਲਪਟਾਨਾ ॥	ਧਨਾ ੯, ੨, ੧ : ੧	੬੮੪
ਮਾਤ ਪਿਤਾ ਭਾਈ ਸੁਤ ਬਨਿਤਾ ਤਿਨ ਭੀਤਰਿ ਪ੍ਰਭੂ ਸੰਜੋਇਆ ॥	ਸਿਰੀ ੫, ਪਹ ੪, ੧ : ੪	੭੭
ਮਾਤ ਪਿਤਾ ਭਾਈ ਸੁਤੁ ਬਨਿਤਾ ॥	ਪ੍ਰਭਾ ੫, ਅਸ ੧, ੧ : ੧	੧੩੪੭

ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰਿ ਪ੍ਰਾਨ ਸਾਇ ॥	ਸਾਰ ੫, ੨੧, ੨ : ੨	-	੧੨੦੮
ਮਾਤ ਪਿਤਾ ਮਾਇਆ ਦੇਹ ਸਿ ਰੋਗੀ ਰੋਗੀ ਕੁਟੰਬ ਸੰਜੋਗੀ ॥	ਭੈਰ ੧, ਅਸ ੧, ੩ : ੨	-	੧੧੫੩
ਮਾਤ ਪਿਤਾ ਮੀਤ ਭਾਈ ਜਨ ਨਾਨਕ ਹਰਿ ਹਰਿ ਜਾਪਿ ॥	ਪ੍ਰਭਾ ੫, ੧੩, ੪ : ੨	-	੧੩੪੧
ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥	ਸਾਰ ੫, ੧੩੭, ੧ : ੧	-	੧੨੩੦
ਮਾਤਾ ਉਪਦੇਸੈ ਪ੍ਰਹਿਲਾਦ ਪਿਆਰੇ ॥	ਭੈਰ ੩, ੨੦, ੨ : ੧	-	੧੧੩੩
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥	ਰਾਮ ੩, ਅਨੰ, ੨੮ : ੧	-	੯੨੦
ਮਾਤਾ ਕੈ ਮਨਿ ਬਹੁਤੁ ਬਿਗਾਸੁ ॥	ਆਸਾ ੫, ੧੦੧, ੧ : ੪	-	੩੯੬
ਮਾਤਾ ਖੀਵੀ ਸਹੁ ਸੋਇ ਜਿਨਿ ਗੋਇ ਉਠਾਲੀ ॥	ਰਾਮ ਬਸ, ਵਾਰ, ੩ : ੧੨	-	੯੬੭
ਮਾਤਾ ਜੂਠੀ ਪਿਤਾ ਭੀ ਜੂਠਾ ਜੂਠੇ ਹੀ ਫਲ ਲਾਗੇ ॥	ਬਸੰ ਕਬ, ੭, ੧ : ੧	-	੧੧੯੫
ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥	ਭੈਰ ੩, ਅਸ ੧, ੧੧ : ੨	-	੧੧੫੪
ਮਾਤਾ ਪਿਤ ਭਾਈ ਸੁਤ ਚਤੁਰਾਈ ਸੰਗਿ ਨ ਸੰਪੈ ਨਾਰੇ ॥	ਆਸਾ ੧, ਛੰਤ ੩, ੨ : ੩	-	੪੩੭
ਮਾਤਾ ਪਿਤਾ ਸਭੁ ਹੇਤੁ ਹੈ ਹੇਤੇ ਪਲਚਾਈ ਰਾਮ ॥	ਵਡ ੩, ਛੰਤ ੬, ੨ : ੨	-	੫੭੧
ਮਾਤਾ ਪਿਤਾ ਕੰਠਿ ਲਾਇ ਰਾਖੈ ਅਨਦ ਸਹਜਿ ਤਬ ਖੇਲੈ ॥	ਮਲਾ ੫, ੨, ੨ : ੨	-	੧੨੬੬
ਮਾਤਾ ਪ੍ਰੀਤਿ ਕਰੇ ਪੁਤੁ ਖਾਇ ॥	ਗਉ ੪, ੪੧, ੧ : ੧	-	੧੬੪
ਮਾਤਾ ਬਾਰਿਕ ਦੇਖਿ ਅਨੰਦ ॥	ਬਸੰ ੫, ੨, ੨ : ੩	-	੧੧੮੦
ਮਾਤਾ ਭੈਸਾ ਅੰਮੁਹਾ ਜਾਇ ॥	ਗਉ ਕਬ, ੧੪, ੨ : ੧	-	੩੨੬
ਮਾਤਾ ਮਤਿ ਪਿਤਾ ਸੰਤੋਖੁ ॥	ਗਉ ੧, ੩, ੧ : ੧	-	੧੫੧
ਮਾਤਿਆ ਹਰਿ ਰਸ ਮਹਿ ਰਾਤੇ ਤਿਸੁ ਬਹੁੜਿ ਨ ਕਬਹੂ ਅਉਖੀਵਨਾ ॥	ਮਾਰੂ ੫, ਅਸ ੬, ੬ : ੧	-	੧੦੧੯
ਮਾਤੋ ਹਰਿ ਰੰਗਿ ਮਾਤੋ ॥	ਗਉ ੫, ੧੫੭*, ੧*: ੧	-	੨੧੪
ਮਾਤ੍ਰ ਬੂੰਦ ਤੇ ਧਰਿ ਚਕੁ ਫੇਰਿ ॥	ਬਸੰ ੧, ਅਸ ੧, ੨ : ੩	-	੧੧੮੭
ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥	ਭੈਰ ਕਬ, ੬, ੧ : ੧	-	੧੧੫੮
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥	ਸੋਰ ਭੀਖ, ੧, ੨ : ੧	-	੬੫੯
ਮਾਥੈ ਊਭੈ ਜਮੁ ਮਾਰਸੀ ਨਾਨਕ ਮੇਲਣੁ ਨਾਮਿ ॥	ਮਾਰੂ ੩, ਵਾਰ ੧੩ ਸ, ੧, ੩ : ੨	-	੧੦੯੦
ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥	ਸਲੋ ੩, ੫ : ੧	-	੧੪੧੩
ਮਾਥੈ ਤ੍ਰਿਕੁਟੀ ਦ੍ਰਿਸਟਿ ਕਰੂਰਿ ॥	ਆਸਾ ੫, ੯੬, ੧ : ੧	-	੩੯੪
ਮਾਥੈ ਭਾਗੁ ਤ ਪਾਵਉ ਸੰਗੁ ॥	ਆਸਾ ੫, ੮੪, ੨ : ੩	-	੩੯੧
ਮਾਂਦਲੁ ਬੇਦਿ ਸਿ ਬਾਜਣੋ ਘਣੋ ਧੜੀਐ ਜੋਇ ॥	ਮਾਰੂ ੩, ਵਾਰ ੧੪ ਸ, ੧, ੨ : ੧	-	੧੦੯੧
ਮਾਧਉ ਸਤਸੰਗਤਿ ਸਰਨਿ ਤੁਮ੍ਹਾਰੀ ॥	ਆਸਾ ਰਵਿ, ੩, ੧*: ੧	-	੪੮੬
ਮਾਧਉ ਹਰਿ ਹਰਿ ਹਰਿ ਮੁਖਿ ਕਹੀਐ ॥	ਗਉ ੫, ੧੬੫*, ੧*: ੧	-	੨੧੬
ਮਾਂਧਉ ਜਲ ਕੀ ਪਿਆਸ ਨ ਜਾਇ ॥	ਗਉ ਕਬ, ੨, ੧*: ੧	-	੩੨੩
ਮਾਧਉ ਜਾ ਕਉ ਹੈ ਆਸ ਤੁਮਾਰੀ ॥	ਗਉ ੫, ੧੧੦, ੧*: ੧	-	੧੮੮
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥	ਬਸੰ ਕਬ, ੫, ੧*: ੧	-	੧੧੯੪
ਮਾਧਾਣਾ ਪਰਬਤੁ ਕਰਿ ਨੇਤ੍ਰਿ ਬਾਸਕੁ ਸਬਦਿ ਰਿੜਕਿਓਨੁ ॥	ਰਾਮ ਬਸ, ਵਾਰ, ੪ : ੩	-	੯੬੭
ਮਾਂਧਾਂਤਾ ਗੁਣ ਰਵੈ ਜੇਨ ਚਕ੍ਰਵੈ ਕਹਾਇਓ ॥	ਸਵ ੧, ਕਲ੍ਯ, ੧੦ : ੨	-	੧੩੯੦
ਮਾਧਵੇ ਐਸੀ ਦੇਹੁ ਬੁਝਾਈ ॥	ਸੋਰ ੫, ੩, ੧*: ੧	-	੬੦੯
ਮਾਧਵੇ ਕਿਆ ਕਹੀਐ ਭ੍ਰਮੁ ਐਸਾ ॥	ਸੋਰ ਰਵਿ, ੧, ੧*: ੧	-	੬੫੭
ਮਾਧਵੇ ਜਾਨਤ ਹਹੁ ਜੈਸੀ ਤੈਸੀ ॥	ਸੋਰ ਰਵਿ, ੨, ੧*: ੧	-	੬੫੮
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥	ਸੋਰ ਰਵਿ, ੫, ੧*: ੧	-	੬੫੮
ਮਾਂਧਵੇ ਭਜੁ ਦਿਨ ਨਿਤ ਰੈਣੀ ॥	ਸੂਹੀ ੫, ੩੩, ੧*: ੧	-	੭੪੩
ਮਾਧੋ ਅਬਿਦਿਆ ਹਿਤ ਕੀਨ ॥	ਆਸਾ ਰਵਿ, ੧, ੧*: ੧	-	੪੮੬
ਮਾਧੋ ਸਾਧੂ ਜਨ ਦੇਹੁ ਮਿਲਾਇ ॥	ਬਸੰ ੪, ੩, ੧*: ੧	-	੧੧੭੮
ਮਾਧੋ ਹਮ ਐਸੇ ਤੂ ਐਸਾ ॥	ਸੋਰ ੫, ੧੭, ੧*: ੧	-	੬੧੩
ਮਾਧੋ ਕੈਸੀ ਬਨੈ ਤੁਮ ਸੰਗੇ ॥	ਸੋਰ ਕਬ, ੧੧, ੧*: ੧	-	੬੫੬
ਮਾਧੌ ਤੂ ਠਾਕੁਰੁ ਸਿਰਿ ਮੋਰਾ ॥	ਸੋਰ ੫, ੧੯, ੧*: ੧	-	੬੧੩
ਮਾਨ ਅਭਿਮਾਨ ਮੰਧੇ ਸੋ ਸੇਵਕੁ ਨਾਹੀ ॥	ਸਿਰੀ ੫, ੯੬, ੨ : ੧	-	੫੧
ਮਾਨਸ ਕੀ ਕਹੁ ਕੇਤਕ ਬਾਤ ॥	ਭੈਰ ੫, ੪੬, ੩ : ੩	-	੧੧੪੯
ਮਾਨਸ ਕੋ ਜਨਮੁ ਲੀਨੁ ਸਿਮਰਨੁ ਨਹ ਨਿਮਖ ਕੀਨੁ ॥	ਜੈਜਾ ੯, ੩, ੧ : ੧	-	੧੩੫੨

ਮਾਨਸ ਜਤਨ ਕਰਤ ਬਹੁ ਭਾਤਿ ॥	ਗਉ ਪੰ, ਸੁਖ ੧੭, ੫ : ੫	੨੮੬
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥	ਆਸਾ ੯, ੧, ੨ : ੧	੪੧੧
ਮਾਨਸ ਜਨਮ ਕਾ ਏਹੀ ਲਾਹੁ ॥	ਭੈਰ ਕਬ, ੯, ੧*: ੨	੧੧੫੯
ਮਾਨਸ ਜਨਮਿ ਸਤਿਗੁਰੂ ਨ ਸੇਵਿਆ ਬਿਰਥਾ ਜਨਮੁ ਗਵਾਇਆ ॥	ਪ੍ਰਭਾ ੩, ੫, ੪ : ੧	੧੩੩੪
ਮਾਨਸ ਜਨਮਿ ਗੁਰ ਭਗਤਿ ਦ੍ਰਿੜਾਏ ॥	ਮਾਰੂ ੩, ਸੋਲਾ ੧੭, ੧੧ : ੨	੧੦੬੧
ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਕਾਹਿ ਗਵਾਵਉ ॥	ਗਉ ੯, ੫, ੧*: ੨	੨੧੯
ਮਾਨਸ ਜਨਮੁ ਦੀਓ ਜਿਹ ਠਾਕੁਰਿ ਸੋ ਤੈ ਕਿਉ ਬਿਸਰਾਇਓ ॥	ਰਾਮ ੯, ੩, ੨ : ੧	੯੦੨
ਮਾਨਸ ਤੇ ਦੇਵਤੇ ਭਏ ਸਚੀ ਭਗਤਿ ਜਿਸੁ ਦੇਇ ॥	ਬਿਲਾ ੪, ਵਾਰ ੪ ਸ, ੩, ੨ : ੨	੮੫੦
ਮਾਨਸ ਦੇਹ ਗੁਰ ਬਚਨੀ ਪਾਇਆ ਸਭੁ ਆਤਮ ਰਾਮੁ ਪਛਾਤਾ ॥	ਰਾਮ ੩, ਵਾਰ, ੧੨ : ੨	੯੫੩
ਮਾਨਸ ਦੇਹ ਪਾਇ ਪਦ ਹਰਿ ਭਜੁ ਨਾਨਕ ਬਾਤ ਬਤਾਈ ॥	ਸੋਰ ੯, ੩, ੩ : ੨	੬੩੨
ਮਾਨਸ ਦੇਹ ਬਹੁਰਿ ਨਹ ਪਾਵੈ ਕਛੂ ਉਪਾਉ ਮੁਕਤਿ ਕਾ ਕਰੁ ਰੇ ॥	ਗਉ ੯, ੯, ੨ : ੧	੨੨੦
ਮਾਨ ਸਰੋਵਰਿ ਕਰਿ ਇਸਨਾਨੁ ॥	ਭੈਰ ਕਬ, ਅਸ ੧, ੬ : ੨	੧੧੬੨
ਮਾਨਸੁ ਕਾ ਕੋ ਬਪੁਰੋ ਭਾਈ ਜਾ ਕੋ ਰਾਖਾ ਰਾਮ ॥	ਸਾਰ ੫, ੬੩, ੧*: ੨	੧੨੧੬
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥	ਬਿਲਾ ਕਬ, ੧, ੧ : ੨	੮੫੫
ਮਾਨਹਿ ਤ ਏਕੁ ਅਲੇਖੁ ਠਾਕੁਰੁ ਜਿਨਹਿ ਸਭ ਕਲ ਧਾਰੀਆ ॥	ਗਉ ੫, ਛੰਤ ੨, ੨ : ੩	੨੪੮
ਮਾਨਹਿੰ ਬ੍ਰਹਮਾਦਿਕ ਰੁਦ੍ਰਾਦਿਕ ਕਾਲ ਕਾ ਕਾਲੁ ਨਿਰੰਜਨ ਜਚਨਾ ॥	ਸਵ ੪, ਗਯੰ, ੧੩ : ੩	੧੪੦੩
ਮਾਨਕੁ ਪਾਇਓ ਰੇ ਪਾਇਓ ਹਰਿ ਪੂਰਾ ਪਾਇਆ ਥਾ ॥	ਮਾਰੂ ੫, ੧੨, ੧*: ੧	੧੦੦੨
ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥	ਕਾਨ ੫, ੧੪, ੧*: ੨	੧੩੦੦
ਮਾਨਨਿ ਮਾਨੁ ਵਵਾਈਐ ਹਰਿ ਚਰਣੀ ਲਾਗੋ ਰਾਮ ॥	ਬਿਲਾ ੫, ਛੰਤ ੪, ੧ : ੨	੮੪੮
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥	ਸਲੋ ਕਬ, ੧੫੬ : ੨	੧੩੭੨
ਮਾਨ ਮੋਹ ਅੰਰੁ ਲੋਭ ਵਿਕਾਰਾ ਬੀਓ ਚੀਤਿ ਨ ਘਾਲਿਓ ॥	ਮਾਰੂ ੫, ੫, ੧ : ੧	੧੦੦੦
ਮਾਨ ਮੋਹ ਖੋਏ ਗੁਰਿ ਭਰਮ ॥	ਗਉ ੫, ੧੫੦, ੪ : ੧	੧੯੬
ਮਾਨ ਮੋਹ ਦੋਨੋ ਕਉ ਪਰਹਰਿ ਗੋਬਿੰਦ ਕੇ ਗੁਨ ਗਾਵੈ ॥	ਬਿਲਾ ੯, ੨, ੨ : ੧	੮੩੧
ਮਾਨ ਮੋਹ ਮਹਾ ਮਦ ਮੋਹਤ ਕਾਮ ਕ੍ਰੋਧ ਕੈ ਖਾਤ ॥	ਕੇਦਾ ੫, ੭, ੨ : ੧	੧੧੨੦
ਮਾਨ ਮੋਹ ਮਦ ਸਗਲ ਬਿਆਪੀ ਕਰਿ ਕਿਰਪਾ ਆਪਿ ਨਿਵਾਰੇ ॥	ਸੂਹੀ ੫, ਛੰਤ ੮, ੩ : ੫	੭੮੨
ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥	ਦੇਵ ੫, ੩੧, ੩ : ੧	੫੩੪
ਮਾਨ ਮੋਹੀ ਪੰਚ ਦੋਹੀ ਉਰਝਿ ਨਿਕਟਿ ਬਸਿਓ ਤਾਕੀ ਸਰਨਿ ਸਾਧੂਆ ਦੂਤ ਸੰਗੁ ਨਿਵਾਰਿ ॥	ਕਾਨ ੫, ੪੫, ੧*: ੨	੧੩੦੭
ਮਾਨ ਮੋਹੁ ਨ ਬੁਝਤ ਤ੍ਰਿਸਨਾ ਕਾਲ ਗ੍ਰਸ ਸੰਸਾਰ ॥	ਸਾਰ ੫, ੧੨੯, ੧*: ੨	੧੨੨੯
ਮਾਨਿ ਆਗਿਆ ਸਰਬ ਸੁਖ ਪਾਏ ਦੂਖਹ ਠਾਉ ਗਵਾਇਓ ॥	ਗਉ ੫, ੧੩੬*, ੩ : ੧	੨੦੯
ਮਾਨਿ ਲੇਤੁ ਜਿਸੁ ਸਿਰਜਨਹਾਰੁ ॥	ਗਉ ੫, ੧੬੩, ੪ : ੨	੧੯੮
ਮਾਨੀ ਤੂੰ ਰਾਮ ਕੈ ਦਰਿ ਮਾਨੀ ॥	ਸਾਰ ੫, ੧੨੭, ੧*: ੧	੧੨੨੮
ਮਾਨੁ ਅਭਿਮਾਨੁ ਹਉ ਸਗਲ ਤਿਆਗਉ ਜੋ ਪ੍ਰਿਅ ਬਾਤ ਸੁਨਾਈ ॥	ਸਾਰ ੫, ੧੫, ੩ : ੨	੧੨੦੭
ਮਾਨੁ ਅਭਿਮਾਨੁ ਦੋਊ ਸਮਾਨੇ ਮਸਤਕੁ ਡਾਰਿ ਗੁਰ ਪਾਗਿਓ ॥	ਗਉ ੫, ੧੬੦*, ੧ : ੧	੨੧੫
ਮਾਨੁ ਅਭਿਮਾਨੁ ਮੋਹੁ ਤਜਿ ਨਾਨਕ ਸੰਤਹ ਸੰਗਿ ਉਧਾਰੀ ॥	ਕੇਦਾ ੫, ੫, ੨ : ੨	੧੧੨੦
ਮਾਨੁ ਕਰਉ ਅਭਿਮਾਨੈ ਬੋਲਉ ਭੂਲ ਚੂਕ ਤੇਰੀ ਪ੍ਰਿਅ ਚਿਰੀਆ ॥	ਸਾਰ ੫, ੨੪, ੧*: ੨	੧੨੦੯
ਮਾਨੁ ਕਰਉ ਤੁਧੁ ਊਪਰੇ ਮੇਰੇ ਪ੍ਰੀਤਮ ਪਿਆਰੇ ॥	ਬਿਲਾ ੫, ੩੪, ੧*: ੧	੮੦੯
ਮਾਨੁਖ ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥	ਧਨਾ ੫, ੫੦, ੧*: ੨	੬੮੨
ਮਾਨੁਖ ਕਾ ਕਰਿ ਰੂਪੁ ਨ ਜਾਨੁ ॥	ਰਾਮ ੫, ੩੯, ੨ : ੩	੮੯੫
ਮਾਨੁਖ ਕੀ ਕਹੁ ਕੇਤ ਚਲਾਈ ॥	ਆਸਾ ੫, ੭੯, ੨ : ੨	੩੯੦
ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ ॥	ਗਉ ਪੰ, ਸੁਖ ੧੪, ੧ : ੧	੨੮੧
ਮਾਨੁਖ ਕੀ ਤੂ ਪ੍ਰੀਤਿ ਤਿਆਗੁ ॥	ਗਉ ੫, ਸੁਖ ੧੬, ੧ : ੨	੨੮੩
ਮਾਨੁਖ ਕੈ ਕਿਛੁ ਨਾਹੀ ਹਾਥਿ ॥	ਗਉ ੫, ਸੁਖ ੧੪, ੧ : ੬	੨੮੧
ਮਾਨੁਖ ਬਨੁ ਤਿਨੁ ਪਸੂ ਪੰਖੀ ਸਗਲ ਤੁਝਹਿ ਅਰਾਧਤੇ ॥	ਆਸਾ ੫, ਛੰਤ ੫, ੧ : ੫	੪੫੫
ਮਾਨੁਖਾ ਅਵਤਾਰ ਦੁਲਭ ਤਿਹੀ ਸੰਗਤਿ ਪੋਚ ॥	ਆਸਾ ਰਵਿ, ੧, ੨ : ੨	੪੮੬
ਮਾਨੁਖ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥	ਨਟ ੪, ਅਸ ੩, ੩ : ੧	੯੮੧
ਮਾਨੁਖੁ ਬਿਨੁ ਬੂਝੇ ਬਿਰਥਾ ਆਇਆ ॥	ਟੋਡੀ ੫, ੪, ੧*: ੧	੭੧੨

ਮਾਨੁ ਛੋਡਿ ਗੁਰ ਚਰਣੀ ਲਾਗੁ ॥	ਆਸਾ ੫, ੮, ੪ : ੪	-	੩੭੨
ਮਾਨੁ ਤਾਨੁ ਤਜਿ ਸਿਆਨਪ ਸਰਣਿ ਨਾਨਕੁ ਆਇਆ ॥	ਆਸਾ ੫, ੧੫੨, ੪ : ੨	-	੪੦੮
ਮਾਨੁ ਤਿਆਗਿ ਹਰਿ ਚਰਨੀ ਲਾਗਉ ਤਿਸੁ ਪ੍ਰਭ ਅੰਚਲੁ ਗਹੀਐ ॥	ਦੇਵ ੫, ੧੭, ੧ : ੧	-	੫੩੧
ਮਾਨੁ ਤਿਆਗਿ ਕਰਿ ਭਗਤਿ ਠਗਉਰੀ ਮੋਹਹ ਸਾਧੂ ਮੰਤੈ ॥	ਗਉ ੫, ਛੰਤ ੪, ੧ : ੨	-	੨੪੯
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥	ਸੋਰ ੫, ੧੨, ੩ : ੧	-	੬੧੨
ਮਾਨੁ ਨ ਕੀਜੈ ਸਰਣਿ ਪਰੀਜੈ ਦਰਸਨ ਕਉ ਬਲਿਹਾਰੀ ॥	ਆਸਾ ੫, ਛੰਤ ੪, ੨ : ੪	-	੪੫੫
ਮਾਨੁ ਮਹਤੁ ਤੁਮ੍ਾਰੈ ਊਪਰਿ ਤੁਮ੍ਰੀ ਓਟ ਤੁਮ੍ਾਰੀ ਸਰਨਾ ॥	ਕਾਨ ੫, ੯, ੧*: ੨	-	੧੨੯੯
ਮਾਨੁ ਮਹਤੁ ਨ ਸਕਤਿ ਹੀ ਕਾਈ ਸਾਧਾ ਦਾਸੀ ਥੀਓ ॥	ਬਿਲਾ ੫, ੫, ੧ : ੩	-	੮੦੨
ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥	ਗਉ ੫, ੧੦੯, ੪ : ੨	-	੧੮੮
ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ ॥	ਕਾਨ ੫, ੪੯, ੧ : ੧	-	੧੩੦੭
ਮਾਨੁ ਮਾਨੁ ਮਾਨੁ ਤਿਆਗਿ ਮਿਰਤੁ ਮਿਰਤੁ ਨਿਕਟਿ ਨਿਕਟਿ ਸਦਾ ਹਈ ॥	ਕਾਨ ੫, ੫੦, ੨ : ੧	-	੧੩੦੮
ਮਾਨੁ ਮੋਹੁ ਤਿਆਗਿ ਛੋਡਿਓ ਤਉ ਨਾਨਕ ਹਰਿ ਜੀਉ ਭੇਟਨਾ ॥	ਕਾਨ ੫, ੩੫, ੨ : ੫	-	੧੩੦੫
ਮਾਨੁ ਮੋਹੁ ਬਿਕਾਰੁ ਤਜੀਐ ਅਰਪਿ ਤਨੁ ਧਨੁ ਇਹੁ ਮਨਾ ॥	ਬਿਹਾ ੫, ੪, ੨ : ੪	-	੫੪੪
ਮਾਨੇ ਹੁਕਮੁ ਸੀਝੈ ਦਰਿ ਸੋਇ ॥	ਬਿਲਾ ੧, ਅਸ ੨, ੬ : ੪	-	੮੩੨
ਮਾਨੈ ਹਾਟੁ ਮਾਨੈ ਪਾਟੁ ਮਾਨੈ ਹੈ ਪਾਸਾਰੀ ॥	ਪ੍ਰਭਾ ਨਾਮ, ੧, ੨ : ੧	-	੧੩੫੦
ਮਾਨੈ ਹੁਕਮੁ ਸਭੇ ਗੁਣ ਗਿਆਨ ॥	ਰਾਮ ੧, ਸਿਗੋ, ੫੬ : ੫	-	੯੪੪
ਮਾਨੈ ਹੁਕਮੁ ਸੁ ਦਰਗਹ ਪੈਝੈ ਸਾਚਿ ਮਿਲਾਇ ਸਮਾਇਦਾ ॥	ਮਾਰੂ ੧, ਸੋਲਾ ੧੬, ੧੩ : ੩	-	੧੦੩੭
ਮਾਨੈ ਹੁਕਮੁ ਸੋਹੈ ਦਰਿ ਸਾਚੈ ਆਕੀ ਮਰਹਿ ਅਫਾਰੀ ॥	ਮਾਰੂ ੧, ੧੦, ੨ : ੨	-	੯੯੨
ਮਾਨੈ ਹੁਕਮੁ ਤਜੈ ਅਭਿਮਾਨੈ ॥	ਸੂਹੀ ੫, ੩, ੧ : ੨	-	੭੩੭
ਮਾਨੈ ਬਾਸੈ ਨਾਨਾ ਭੇਦੀ ਭਰਮਤੁ ਹੈ ਸੰਸਾਰੀ ॥	ਪ੍ਰਭਾ ਨਾਮ, ੧, ੨ : ੨	-	੧੩੫੦
ਮਾਨੌ ਸਭ ਸੁਖ ਨਉ ਨਿਧਿ ਤਾ ਕੈ ਸਹਜਿ ਸਹਜਿ ਜਸੁ ਬੋਲੈ ਦੇਵ ॥	ਬਿਲਾ ਕਬ, ੧੨, ੧*: ੨	-	੮੫੭
ਮਾਮੇ ਤੈ ਮਾਮਾਣੀਆ ਭਾਇਰ ਬਾਪ ਨ ਮਾਉ ॥	ਮਾਰੂ ੧, ਅਸ ੧੦, ੩ : ੧	-	੧੦੧੫
ਮਾਯਾ ਚਿਤ ਭਰਮੇਣ ਇਸਟ ਮਿਤ੍ਰੇਖੁ ਬਾਂਧਵਹ ॥	ਗਾਥਾ ੫, ੪ : ੧	-	੧੩੬੦
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥	ਸਵ ੪, ਕੀਰ, ੪ : ੨	-	੧੪੦੬
ਮਾਰਹਿ ਰਾਖਹਿ ਏਕੁ ਤੂ ਬੀਜਉ ਨਾਹੀ ਥਾਉ ॥	ਮਾਰੂ ੧, ਅਸ ੩, ੧ : ੩	-	੧੦੧੦
ਮਾਰਹਿ ਲੂਟਹਿ ਨੀਤ ਨੀਤ ਕਿਸੁ ਆਗੈ ਕਰੀ ਪੁਕਾਰ ਜਨਾ ॥	ਗਉ ੧, ੧੪, ੧ : ੨	-	੧੫੫
ਮਾਰਕੰਡੇ ਤੇ ਕੋ ਅਧਿਕਾਈ ਜਿਨਿ ਤ੍ਰਿਣ ਧਰਿ ਮੂੰਡ ਬਲਾਏ ॥	ਧਨਾ ਨਾਮ, ੧, ੧ : ੨	-	੬੯੨
ਮਾਰਗ ਪਾਏ ਉਦਿਆਨ ਮਹਿ ਗੁਰਿ ਦਸੇ ਭੇਤ ॥	ਬਿਲਾ ੫, ੩੯, ੧ : ੨	-	੮੧੦
ਮਾਰਗਿ ਚਲਤ ਸਗਲ ਦੁਖ ਗਏ ॥	ਗਉ ੫, ੧੧੦*, ੧ : ੨	-	੨੦੧
ਮਾਰਗਿ ਚਲਤ ਹਰੇ ਹਰਿ ਗਾਈਐ ॥	ਆਸਾ ੫, ੬੧, ੧ : ੨	-	੩੯੬
ਮਾਰਗਿ ਚਲੇ ਤਿਨ੍ਹੀ ਸੁਖੁ ਪਾਇਆ ਜਿਨ੍ ਸਿਉ ਗੋਸਟਿ ਸੇ ਤਰੇ ॥	ਸਾਰ ੫, ੨੨, ੧ : ੧	-	੧੨੦੮
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥	ਤੁਖਾ ੪, ਛੰਤ ੪, ੨ : ੧	-	੧੧੧੬
ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ ॥	ਤੁਖਾ ੪, ਛੰਤ ੪, ੨ : ੬	-	੧੧੧੬
ਮਾਰਗਿ ਮੋਤੀ ਬੀਥਰੇ ਅੰਧਾ ਨਿਕਸਿਓ ਆਇ ॥	ਸਲੋ ਕਬ, ੧੧੪ : ੧	-	੧੩੭੦
ਮਾਰਗੁ ਸੰਤਿ ਬਤਾਇਆ ਤੂਟੇ ਜਮ ਜਾਲ ॥	ਬਿਲਾ ੫, ੭੫, ੧ : ੨	-	੮੧੯
ਮਾਰਗੁ ਛੋਡਿ ਅਮਾਰਗਿ ਪਾਇ ॥	ਭੈਰ ਨਾਮ, ੮, ੨ : ੨	-	੧੧੬੫
ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ ॥	ਤੁਖਾ ੧, ਛੰਤ ੪, ੩ : ੪	-	੧੧੧੧
ਮਾਰਗੁ ਪ੍ਰਭ ਕਾ ਹਰਿ ਕੀਆ ਸੰਤਨ ਸੰਗਿ ਜਾਤਾ ॥	ਕੇਦਾ ੫, ਛੰਤ ੧, ੧ : ੨	-	੧੧੨੨
ਮਾਰਗੁ ਪ੍ਰਭ ਕੋ ਸੰਤਿ ਬਤਾਇਓ ਦ੍ਰਿੜੀ ਨਾਨਕ ਦਾਸ ਭਗਤਿ ਹਰਿ ਜਸੂਆ ॥	ਗਉ ੫, ੧੨੭*, ੪ : ੨	-	੨੦੬
ਮਾਰਗੁ ਬਿਖਮੁ ਡਰਾਵਣਾ ਕਿਉ ਤਰੀਐ ਤਾਰੀ ॥	ਸਾਰ ੪, ਵਾਰ, ੨੭ : ੪	-	੧੨੪੮
ਮਾਰਗੁ ਬਿਖੜਾ ਸਾਧਿ ਗੁਰਮੁਖਿ ਹਰਿ ਦਰਗਹ ਸੋਭਾ ਪਾਈਐ ॥	ਬਿਹਾ ੫, ੧, ੨ : ੩	-	੫੪੨
ਮਾਰਗੁ ਮੁਕਤਾ ਹਉਮੈ ਮਾਰਿ ॥	ਮਲਾ ੧, ਅਸ ੪, ੧ : ੪	-	੧੨੭੪
ਮਾਰਣ ਪਾਹਿ ਹਰਾਮ ਮਹਿ ਹੋਇ ਹਲਾਲੁ ਨ ਜਾਇ ॥	ਮਾਝ ੧, ਵਾਰ ੭ ਸ, ੧, ੨ : ੪	-	੧੪੧
ਮਾਰਫਤਿ ਮਨੁ ਮਾਰਹੁ ਅਬਦਾਲਾ ਮਿਲਹੁ ਹਕੀਕਤਿ ਜਿਤੁ ਫਿਰਿ ਨ ਮਰਾ ॥	ਮਾਰੂ ੫, ਸੋਲਾ ੧੨, ੩ : ੩	-	੧੦੮੩
ਮਾਰਵਾੜਿ ਜੈਸੇ ਨੀਰੁ ਬਾਲਹਾ ਬੇਲਿ ਬਾਲਹਾ ਕਰਹਲਾ ॥	ਧਨਾ ਨਾਮ, ੩, ੧ : ੧	-	੬੯੩
ਮਾਰਿਓ ਕੰਟਕੁ ਕਾਲੁ ਗਰਜਿ ਧਾਵਤੁ ਲੀਓ ਬਰਜਿ ਪੰਚ ਭੂਤ ਏਕ ਘਰਿ ਰਾਖਿ ਲੇ ਸਮਜਿ ॥	ਸਵ ੨, ਕਲ੍ਹ, ੧ : ੪	-	੧੩੯੧

ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰਮਚਾ ॥	ਮਾਰੂ ੫, ਵਾਰ, ੧੫ : ੬	-	੧੦੯੯
ਮਾਰਿ ਆਪੇ ਜੀਵਾਲਦਾ ਅੰਤਰਿ ਬਾਹਰਿ ਸਾਥਿ ॥	ਸਿਰੀ ੫, ੮੫, ੪ : ੨	-	੪੮
ਮਾਰੂ ਮਾਰੁ ਸੁਪਨੀ ਨਿਰਮਲ ਜਲਿ ਪੈਠੀ ॥	ਆਸਾ ਕਬ, ੧੯, ੧*: ੧	-	੪੮੦
ਮਾਰੂ ਤੇ ਸੀਤਲੁ ਕਰੇ ਮਨੂਰਹੁ ਕੰਚਨੁ ਹੋਇ ॥	ਮਾਰੂ ੩, ੫, ੧ : ੧	-	੯੯੪
ਮਾਰੂ ਮਸਤਅੰਗ ਮੇਵਾਰਾ ॥	ਰਾਗ, ੧ : ੧੯	-	੧੪੩੦
ਮਾਰੂ ਮਾਰਣ ਜੋ ਗਏ ਮਾਰਿ ਨ ਸਕਹਿ ਗਵਾਰ ॥	ਮਾਰੂ ੩, ਵਾਰ ੧੦ ਸ. ੩, ੨ : ੧	-	੧੦੮੯
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥	ਮਾਝ ੧, ਵਾਰ ੨੩ ਸ, ੧, ੧ : ੧	-	੧੪੮
ਮਾਰੇਹਿਸੁ ਵੇ ਜਨ ਹਉਮੈ ਬਿਖਿਆ ਜਿਨਿ ਹਰਿ ਪ੍ਰਭ ਮਿਲਣ ਨ ਦਿਤੀਆ ॥	ਸੂਹੀ ੪, ਛੰਤ ੬, ੧ : ੧	-	੭੭੬
ਮਾਰੇ ਪੰਜ ਅਪੁਨੈ ਵਸਿ ਕੀਏ ॥	ਆਸਾ ੧, ਅਸ ੮. ੬ : ੩	-	੪੧੫
ਮਾਰੇ ਪੰਚ ਬਿਖਾਦੀਆ ॥	ਗਉ ੫, ੧੪੧*, ੨ : ੧	-	੨੧੦
ਮਾਰੈ ਏਕਹਿ ਤਜਿ ਜਾਇ ਘਣੈ ॥	ਗਉ ਕਬ, ਬਾਅ, ੨੧ : ੪	-	੩੪੧
ਮਾਰੈ ਨ ਰਾਖੈ ਅਵਰੁ ਨ ਕੋਇ ॥	ਗਉ ੫, ਸੁਖ ੧੭, ੫ : ੭	-	੨੯੬
ਮਾਰੈ ਨ ਰਾਖੈ ਦੂਜਾ ਕੋਇ ॥	ਭੈਰ ੫, ੧੭, ੨ : ੪	-	੧੧੩੯
ਮਾਰੈ ਰਾਖੈ ਏਕੋ ਆਪਿ ॥	ਗਉ ੫, ਸੁਖ ੧੪, ੧ : ੫	-	੨੮੧
ਮਾਰੈ ਰਾਖੈ ਏਕੋ ਸੋਇ ॥	ਗਉ ੫, ੧੩੦, ੧*: ੨	-	੧੯੨
ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥	ਸਿਰੀ ੧, ੨੭, ੧*: ੨	-	੨੪
ਮਾਲ ਰਾਗ ਕਉਸਕ ਸੰਗਿ ਲਾਈ ॥	ਰਾਗ, ੧ : ੧੮	-	੧੪੩੦
ਮਾਲਾ ਤਿਲਕੁ ਸੋਚ ਪਾਕ ਹੋਤੀ ॥	ਗਉ ੫, ਅਸ ੪, ੪ : ੨	-	੨੩੭
ਮਾਲਾ ਫੇਰੈ ਮੰਗੈ ਬਿਭੂਤ ॥	ਰਾਮ ੫, ੧੭, ੩ : ੩	-	੮੮੮
ਮਾ ਲਾਲੀ ਪਿਉ ਲਾਲਾ ਮੇਰਾ ਹਉ ਲਾਲੇ ਕਾ ਜਾਇਆ ॥	ਮਾਰੂ ੧, ੬, ੨ : ੧	-	੯੯੧
ਮਾਲਿਨਿ ਭੂਲੀ ਜਗੁ ਭੁਲਾਨਾ ਹਮ ਭੁਲਾਨੇ ਨਾਹਿ ॥	ਆਸਾ ਕਬ, ੧੪, ੫ : ੧	-	੪੭੯
ਮਾਲਿ ਦੁਲੀਚੈ ਬੈਠੀ ਲੇ ਮਿਰਤਕੁ ਨੈਨ ਦਿਖਾਲਨੁ ਧਾਇਆ ਰੇ ॥	ਆਸਾ ੫, ੪੪, ੩ : ੨	-	੩੮੧
ਮਾਲੀ ਕੇ ਘਰ ਕੇਲ ਆਛੈ ਕੇਲ ਬੇਲ ਤੇਲ ਗੋ ॥	ਟੋਡੀ ਨਾਮ, ੩, ੩ : ੨	-	੭੧੮
ਮਾਲੁ ਹਮਾਰਾ ਅਖੂਟੁ ਅਬੇਚਲੁ ॥	ਭੈਰ ੫, ੨੨, ੨ : ੪	-	੧੧੪੧
ਮਾਲੁ ਖਜਾਨਾ ਥੇਹੁ ਘਰੁ ਹਰਿ ਕੇ ਚਰਣ ਨਿਧਾਨ ॥	ਗਉ ੫, ੧੭੨*, ੪ : ੧	-	੨੧੮
ਮਾਲੁ ਖਜੀਨਾ ਸੁਤ ਭ੍ਰਾਤ ਮੀਤ ਸਭਹੂੰ ਤੇ ਪਿਆਰਾ ਰਾਮ ਰਾਜੇ ॥	ਆਸਾ ੫, ਛੰਤ ੩, ੩ : ੨	-	੪੫੪
ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥	ਆਸਾ ੫, ਛੰਤ ੧੧, ੧ : ੫	-	੪੬੦
ਮਾਲੁ ਜੋਬਨੁ ਧਨੁ ਛੋਡਿ ਵਞੇਸਾ ॥	ਮਾਰੂ ੫, ਅਸ ੮, ੩ : ੨	-	੧੦੨੦
ਮਾਲੁ ਧਨੁ ਜੋਰਿਆ ਭਇਆ ਪਰਾਇਆ ॥	ਸੂਹੀ ਕਬ, ੩, ੪ : ੨	-	੭੯੨
ਮਾਲੁ ਮਿਲਖ ਭੰਡਾਰ ਨਾਮੁ ਅਨੰਤ ਧਰਾ ॥	ਰਾਮ ੫, ਛੰਤ ੨, ੨ : ੨	-	੯੨੫
ਮਾਲੁ ਲੇਉ ਤਉ ਦੋਜਕਿ ਪਰਉ ॥	ਭੈਰ ਨਾਮ, ੧੦, ੧੧ : ੧	-	੧੧੬੬
ਮਲੇਛ ਪਾਪੀ ਪਚਿਆ ਭਇਆ ਨਿਰਾਸੁ ॥	ਭੈਰ ੫, ੯, ੪ : ੨	-	੧੧੩੭
ਮਿਸਟੰ ਸਾਧਸੰਗਿ ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ ॥	ਜੈਤ ੫, ਵਾਰ ੧੧ ਸ, ੫, ੧ : ੨	-	੭੦੮
ਮਿਸਟ ਬਚਨ ਬੇਨਤੀ ਕਰਉ ਦੀਨ ਕੀ ਨਿਆਈ ॥	ਸੂਹੀ ੫, ੪੨, ੨ : ੧	-	੭੪੫
ਮਿਸਲ ਫਕੀਰਾਂ ਗਾਖੜੀ ਸੁ ਪਾਈਐ ਪੂਰ ਕਰੰਮਿ ॥	ਸਲੋ ੫, ੧੧੧ : ੨	-	੧੩੮੪
ਮਿਸਿਮਿਲਿ ਤਾਮਸੁ ਭਰਮੁ ਕਦੂਰੀ ॥	ਭੈਰ ਕਬ, ੪, ੨ : ੧	-	੧੧੫੮
ਮਿਹਰ ਕਰੇ ਜਿਸੁ ਮਿਹਰਵਾਨੁ ਤਾਂ ਕਾਰਜੁ ਆਵੈ ਰਾਸਿ ॥	ਸਿਰੀ ੫, ੭੭, ੩ : ੩	-	੪੪
ਮਿਹਰ ਕਰੇ ਜੇ ਆਪਣੀ ਚਸਾ ਨ ਵਿਸਰੈ ਸੋਇ ॥	ਸਿਰੀ ੫, ੮੯, ੧ : ੩	-	੪੯
ਮਿਹਰ ਕਰੇ ਤਾ ਖਸਮੁ ਧਿਆਈ ॥	ਮਾਰੂ ੫, ਅਸ ੮, ੮ : ੧	-	੧੦੨੦
ਮਿਹਰ ਦਇਆ ਕਰਿ ਕਰਨੈਹਾਰ ॥	ਰਾਮ ੫, ੪੫, ੫ : ੧	-	੮੯੭
ਮਿਹਰ ਮਸੀਤਿ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ ॥	ਮਾਝ ੧, ਵਾਰ ੭ ਸ, ੧, ੧ : ੧	-	੧੪੦
ਮਿਹਰਵਾਨ ਸਮਰਥ ਆਪੇ ਹੀ ਘਾਲਿਆ ॥	ਗੂਜ ੫, ਵਾਰ, ੧੯ : ੪	-	੫੨੩
ਮਿਹਰਵਾਨ ਕਿਰਪਾਲ ਦਇਆਲਾ ਸਗਲੇ ਤ੍ਰਿਪਤਿ ਅਘਾਏ ਜੀਉ ॥	ਮਾਝ ੫, ੩੦, ੩ : ੩	-	੧੦੩
ਮਿਹਰਵਾਨ ਮਉਲਾ ਤੂਹੀ ਏਕ ॥	ਰਾਮ ੫, ੪੫, ੩ : ੧	-	੮੯੭
ਮਿਹਰਵਾਨ ਮਧੁਸੂਦਨ ਮਾਧੌ ਐਸੀ ਸਕਤਿ ਤੁਮ੍ਾਰੀ ॥	ਬਸੰ ੧, ਅਸ ੮, ੧*: ੧	-	੧੧੯੦
ਮਿਹਰਵਾਨਿ ਰਖਿ ਲਇਅਨੁ ਆਪੇ ॥	ਮਾਰੂ ੫, ੩੧, ੪ : ੧	-	੧੦੦੭
ਮਿਹਰਵਾਨੁ ਸਾਹਿਬੁ ਮਿਹਰਵਾਨੁ ॥	ਤਿਲੰ ੫, ੩, ੧*: ੧	-	੭੨੪

ਮਿਠਾ ਸੋ ਜੋ ਭਾਵਦਾ ਸਜਣੁ ਸੋ ਜਿ ਰਾਸਿ ॥	ਗੂਜ ੩, ਵਾਰ ੨੧ ਸ, ੩, ੨ : ੧	-	੫੧੭
ਮਿਠਾ ਕਉੜਾ ਦੋਵੈ ਰੋਗ ॥	ਸਾਰ ੪, ਵਾਰ ੧੫ ਸ, ੧, ੧ : ੫	-	੧੨੪੩
ਮਿਠਾ ਕਰਿ ਕੈ ਕਉੜਾ ਖਾਇਆ ॥	ਸਾਰ ੪, ਵਾਰ ੧੫ ਸ, ੧, ੨ : ੫	-	੧੨੪੩
ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥	ਸਿਰੀ ੫, ੮੧, ੧ : ੧	-	੫੦
ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥	ਸੋਰ ੫, ਅਸ ੨, ੩ : ੧	-	੬੪੧
ਮਿਠਾ ਕਰਿ ਕੈ ਖਾਇਆ ਬਹੁ ਸਾਦਹੁ ਵਧਿਆ ਰੋਗੁ ॥	ਸੂਹੀ ੩, ਵਾਰ ੧ ਸ, ੩, ੧ : ੩	-	੭੮੫
ਮਿਠਾ ਖਾਧਾ ਚਿਤਿ ਨ ਆਵੈ ਕਉੜਤਣੁ ਧਾਇ ਜਾਇ ॥	ਸਾਰ ੪, ਵਾਰ ੧੫ ਸ, ੧, ੧ : ੪	-	੧੨੪੩
ਮਿਠਾ ਬੋਲਹਿ ਨਿਵਿ ਚਲਹਿ ਸੇਜੈ ਰਵੈ ਭਤਾਰੁ ॥	ਸਿਰੀ ੩, ੪੬, ੨ : ੨	-	੩੧
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥	ਆਸਾ ੫, ਛੰਤ ੧੧, ੩ : ੧	-	੪੬੦
ਮਿਤ ਕਾ ਚਿਤੁ ਅਨੂਪੁ ਮਰੰਮੁ ਨ ਜਾਨੀਐ ॥	ਫੁਨ ੫, ੧੨ : ੧	-	੧੩੬੨
ਮਿਤਿ ਨਹੀ ਪਾਈਐ ਅੰਤੁ ਨ ਲਹੀਐ ਮਨੁ ਤਰਸੈ ਚਰਨਾਰੇ ॥	ਸੂਹੀ ੫, ੬, ੩ : ੨	-	੭੩੮
ਮਿਤਿ ਨਾਹੀ ਜਾ ਕਾ ਬਿਸਥਾਰੁ ॥	ਸਾਰ ੫, ਅਸ ੨, ੨ : ੧	-	੧੨੩੫
ਮਿਤਿ ਨਾਹੀ ਬ੍ਰਹਮ ਅਬਿਨਾਸ ॥	ਗੋਂਡ ੫, ੧੭, ੨ : ੪	-	੮੬੭
ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ ॥	ਰਾਮ ਸੁੰਦ, ਸਦ, ੪ : ੩	-	੯੨੩
ਮਿਤ੍ਰੁ ਸਤ੍ਰੁ ਪੇਖਿ ਸਮਤੁ ਬੀਚਾਰਿਓ ਸਗਲ ਸੰਭਾਖਨ ਜਾਪੁ ॥	ਸਾਰ ੫, ੬੯, ੧ : ੨	-	੧੨੧੭
ਮਿਤ੍ਰੁ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥	ਗੂਜ ੫, ੬, ੨ : ੨	-	੪੯੬
ਮਿਤ੍ਰੁ ਸਤ੍ਰੁ ਜਾ ਕੈ ਏਕ ਸਮਾਨੈ ॥	ਆਸਾ ੫, ੮੮, ੨ : ੩	-	੩੯੨
ਮਿਤ੍ਰੁ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥	ਮਾਰੂ ੫, ਅਸ ੩, ੪ : ੨	-	੧੦੧੮
ਮਿਤ੍ਰ ਘਣੇਰੇ ਕਰਿ ਥਕੀ ਮੇਰਾ ਦੁਖੁ ਕਾਟੈ ਕੋਇ ॥	ਸਿਰੀ ੩, ੫੯, ੪ : ੧	-	੩੭
ਮਿਤ੍ਰੰ ਤਜੰਤਿ ਸਤ੍ਰੰ ਦ੍ਰਿੜੰਤਿ ਅਨਿਕ ਮਾਇਆ ਬਿਸ੍ਤੀਰਨਹ ॥	ਸਸ ੫, ੪੯ : ੨	-	੧੩੫੮
ਮਿਤ੍ਰੁ ਨ ਇਠ ਧਨ ਰੂਪਹੀਣ ਕਿਛੁ ਸਾਕੁ ਨ ਸਿੰਨਾ ॥	ਜੈਤ ੫, ਵਾਰ, ੭ : ੩	-	੭੦੭
ਮਿਤ੍ਰ ਨ ਪੁਤ੍ਰ ਕਲਤ੍ਰ ਸਾਜਨ ਸਖ ਉਲਟਤ ਜਾਤ ਬਿਰਖ ਕੀ ਛਾਂਰਹ ॥	ਸਮੁ ੫, ੫*: ੬	-	੧੩੮੮
ਮਿਤ੍ਰ ਪੁਤ੍ਰ ਕਲਤ੍ਰ ਸੁਰ ਰਿਦ ਤੀਨਿ ਤਾਪ ਜਲੰਤ ॥	ਗੂਜ ੫, ੩੦, ੪ : ੧	-	੫੦੨
ਮਿਤ੍ਰੁ ਪਿਆਰਾ ਨਾਨਕ ਜੀ ਮੈ ਛਡਿ ਗਵਾਇਆ ਰੰਗਿ ਕਸੁੰਭੈ ਭੁਲੀ ॥	ਰਾਮ ੫, ਵਾਰ ੧੩ ਸ, ੫, ੧ : ੧	-	੯੬੩
ਮਿਥਿਆ ਆਪਸ ਊਪਰਿ ਕਰਤ ਗੁਮਾਨੁ ॥	ਗਉ ੫, ਸੁਖ ੫, ੪ : ੮	-	੨੬੮
ਮਿਥਿਆ ਸੰਗਿ ਸੰਗਿ ਲਪਟਾਏ ਮੋਹ ਮਾਇਆ ਕਰਿ ਬਾਧੇ ॥	ਆਸਾ ੫, ੧੨੬, ੧ : ੧	-	੪੦੨
ਮਿਥਿਆ ਸੰਗਿ ਕੂੜਿ ਲਪਟਾਇਓ ਉਰਝਿ ਪਰਿਓ ਕੁਸਮਾਂਹੀ ॥	ਸਾਰ ੫, ੧੬, ੩ : ੧	-	੧੨੦੭
ਮਿਥਿਆ ਸ੍ਰਵਨ ਪਰ ਨਿੰਦਾ ਸੁਨਹਿ ॥	ਗਉ ੫, ਸੁਖ ੫, ੫ : ੧	-	੨੬੮
ਮਿਥਿਆ ਹਉਮੈ ਮਮਤਾ ਮਾਇਆ ॥	ਗਉ ੫, ਸੁਖ ੫, ੪ : ੨	-	੨੬੮
ਮਿਥਿਆ ਹਸਤ ਪਰ ਦਰਬ ਕਉ ਹਿਰਹਿ ॥	ਗਉ ੫, ਸੁਖ ੫, ੫ : ੨	-	੨੬੮
ਮਿਥਿਆ ਕਰਿ ਮਾਇਆ ਤਜੀ ਸੁਖ ਸਹਜ ਬੀਚਾਰਿ ॥	ਬਿਲਾ ਕਬ, ੧੦, ੩ : ੧	-	੮੫੭
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥	ਸਾਰ ੫, ੫੮, ੧ : ੨	-	੧੨੧੫
ਮਿਥਿਆ ਕਾਮ ਕ੍ਰੋਧ ਬਿਕਰਾਲ ॥	ਗਉ ੫, ਸੁਖ ੫, ੪ : ੪	-	੨੬੮
ਮਿਥਿਆ ਚਰਨ ਪਰ ਬਿਕਾਰ ਕਉ ਧਾਵਹਿ ॥	ਗਉ ੫, ਸੁਖ ੫, ੫ : ੫	-	੨੬੯
ਮਿਥਿਆ ਜਨਮੁ ਸਾਕਤ ਸੰਸਾਰਾ ॥	ਆਸਾ ੧, ੧੭, ੨ : ੩	-	੩੫੪
ਮਿਥਿਆ ਜਿਹਬਾ ਅਵਰੇਂ ਕਾਮ ॥	ਭੈਰ ਨਾਮ, ੧, ੨ : ੧	-	੧੧੬੩
ਮਿਥਿਆ ਤਨ ਨਹੀ ਪਰਉਪਕਾਰਾ ॥	ਗਉ ੫, ਸੁਖ ੫, ੫ : ੭	-	੨੬੯
ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ ॥	ਸਾਰ ੯, ੩, ੨ : ੧	-	੧੨੩੧
ਮਿਥਿਆ ਤਨੁ ਧਨੁ ਕੁਟੰਬੁ ਸਬਾਇਆ ॥	ਗਉ ੫, ਸੁਖ ੫, ੪ : ੧	-	੨੬੮
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥	ਆਸਾ ੪, ੫੪, ੫ : ੧	-	੩੬੬
ਮਿਥਿਆ ਧ੍ਰੋਹ ਮੋਹ ਅਭਿਮਾਨੁ ॥	ਗਉ ੫, ਸੁਖ ੫, ੪ : ੭	-	੨੬੮
ਮਿਥਿਆ ਨਾਹੀ ਰਸਨਾ ਪਰਸ ॥	ਗਉ ੫, ਸੁਖ ੯, ੧ : ੧	-	੨੭੪
ਮਿਥਿਆ ਨੇਤ੍ਰ ਪੇਖਤ ਪਰ ਤ੍ਰਿਅ ਰੂਪਾਦ ॥	ਗਉ ੫, ਸੁਖ ੫, ੫ : ੩	-	੨੬੯
ਮਿਥਿਆ ਬਾਸੁ ਲੇਤ ਬਿਕਾਰਾ ॥	ਗਉ ੫, ਸੁਖ ੫, ੫ : ੮	-	੨੬੯
ਮਿਥਿਆ ਭਰਮਿ ਭਰਮਿ ਬਹੁ ਭ੍ਰਮਿਆ ਲੁਬਧੋ ਪੁਤ੍ਰ ਕਲਤ੍ਰ ਮੋਹ ਪ੍ਰੀਤਿ ॥	ਕਾਨ ੪, ੫, ੧ : ੧	-	੧੨੯੫
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥	ਆਸਾ ਨਾਮ, ੧, ੩ : ੧	-	੪੮੫
ਮਿਥਿਆ ਮਨ ਪਰ ਲੋਭ ਲੁਭਾਵਹਿ ॥	ਗਉ ੫, ਸੁਖ ੫, ੫ : ੬	-	੨੬੯

ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥	ਗੂਜ ੫, ੧੩, ੨ : ੨	-	੪੯੮
ਮਿਲਿਓ ਸੁਦਾਮਾ ਭਾਵਨੀ ਧਾਰਿ ਸਭੁ ਕਿਛੁ ਆਗੈ ਦਾਲਦੁ ਭੰਜਿ ਸਮਾਇਆ ॥	ਬਸੰ ੪, ਅਸ ੧, ੪ : ੨	-	੧੧੯੧
ਮਿਲਿਓ ਜਗਜੀਵਨ ਦਾਤਾ ॥	ਸੋਰ ਕਬ, ੪, ੪ : ੪	-	੬੫੫
ਮਿਲਿਓ ਤਿਸੁ ਸਰਬ ਨਿਧਾਨਾ ਪ੍ਰਭਿ ਕ੍ਰਿਪਾਲਿ ਜਿਸੁ ਦੀਵਨਾ ॥	ਮਾਰੂ ੫, ਅਸ ੬, ੭ : ੧	-	੧੦੧੯
ਮਿਲਿਓ ਮਨੋਹਰੁ ਸਰਬ ਸੁਖੈਨਾ ਤਿਆਗਿ ਨ ਕਤਹੂ ਜਾਏ ॥	ਦੇਵ ੫, ੨੭, ੧ : ੧	-	੫੩੩
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥	ਤੁਖਾ ੪, ਛੰਤ ੪, ੬ : ੧	-	੧੧੧੭
ਮਿਲਿ ਆਏ ਨਗਰ ਮਹਾ ਜਨਾ ਗੁਰ ਸਤਿਗੁਰ ਓਟ ਗਹੀ ॥	ਤੁਖਾ ੪, ਛੰਤ ੪, ੬ : ੬	-	੧੧੧੭
ਮਿਲਿਆ ਹੋਇ ਨ ਵਿਛੁੜੈ ਜਿਸੁ ਅੰਤਰਿ ਜੋਤਿ ਅਪਾਰ ॥	ਸਿਰੀ ੧, ਅਸ ੬, ੪ : ੨	-	੫੬
ਮਿਲਿਆ ਹੋਇ ਨ ਵੀਛੁੜੈ ਗੁਰ ਕੈ ਹੇਤਿ ਪਿਆਰਿ ॥	ਸੂਹੀ ੩, ਅਸ ੩, ੧੪ : ੨	-	੭੫੫
ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥	ਸੂਹੀ ੧, ੪, ੩ : ੧	-	੭੨੯
ਮਿਲਿਆ ਕਦੇ ਨ ਵਿਛੁੜੈ ਜੋ ਮੇਲਿਆ ਕਰਤਾਰਿ ॥	ਸਿਰੀ ੫, ੮੮, ੪ : ੧	-	੪੯
ਮਿਲਿਆ ਕਦੇ ਨ ਵੀਛੁੜੈ ਜੋਤੀ ਜੋਤਿ ਮਿਲਾਵੈ ॥	ਸਾਰ ੪, ਵਾਰ ੨੭ ਸ, ੩, ੨ : ੩	-	੧੨੪੭
ਮਿਲਿਆ ਕਾ ਕਿਆ ਮੇਲੀਐ ਸਬਦਿ ਮਿਲੇ ਪਤੀਆਇ ॥	ਸਿਰੀ ੧, ਅਸ ੧੧, ੧੦ : ੧	-	੬੦
ਮਿਲਿਆ ਤ ਲਾਲੁ ਗੁਪਾਲੁ ਠਾਕੁਰੁ ਸਖੀ ਮੰਗਲੁ ਗਾਇਆ ॥	ਗਉ ੫, ਛੰਤ ੧, ੪ : ੩	-	੨੪੭
ਮਿਲਿਆ ਲਾਹਾ ਭਏ ਅਨੰਦ ॥	ਆਸਾ ੫, ੬, ੪ : ੧	-	੩੭੨
ਮਿਲਿਐ ਮਿਲਿਆ ਨਾ ਮਿਲੈ ਮਿਲੈ ਮਿਲਿਆ ਜੇ ਹੋਇ ॥	ਸੂਹੀ ੩, ਵਾਰ ੧੯ ਸ, ੨, ੩ : ੧	-	੭੯੧
ਮਿਲਿ ਇਕਤ੍ਰ ਹੋਏ ਸਹਜਿ ਢੋਏ ਮਨਿ ਪ੍ਰੀਤਿ ਉਪਜੀ ਮਾਞੀਆ ॥	ਬਿਲਾ ੫, ਛੰਤ ੧, ੩ : ੪	-	੮੪੬
ਮਿਲਿ ਏਕਤ੍ਰ ਵਸਹਿ ਦਿਨੁ ਰਾਤੀ ਪ੍ਰਿਉ ਦੇ ਧਨਹਿ ਦਿਲਾਸਾ ਹੇ ॥	ਮਾਰੂ ੫, ਸੋਲਾ ੨, ੨ : ੩	-	੧੦੭੨
ਮਿਲਿ ਸਹੀਆ ਮੰਗਲੁ ਗਾਵਹੀ ਗੀਤ ਗੋਵਿੰਦ ਅਲਾਇ ॥	ਮਾਝ ੫, ਬਾਰਾ, ੧੩ : ੫	-	੧੩੬
ਮਿਲਿ ਸਖੀਆ ਪੁਛਹਿ ਕਹੁ ਕੰਤ ਨੀਸਾਣੀ ॥	ਆਸਾ ੫, ਛੰਤ ੧੦, ੩ : ੧	-	੪੫੯
ਮਿਲਿ ਸੰਗਤਿ ਸਰਧਾ ਊਪਜੈ ਗੁਰ ਸਬਦੀ ਹਰਿ ਰਸੁ ਚਾਖੁ ॥	ਮਾਰੂ ੪, ੬, ੧ : ੨	-	੯੯੭
ਮਿਲਿ ਸੰਗਤਿ ਸਾਧੂ ਉਬਰੇ ਗੁਰ ਕਾ ਸਬਦੁ ਕਮਾਇ ॥	ਸਿਰੀ ੩, ਅਸ ੧੯, ੬ : ੨	-	੬੫
ਮਿਲਿ ਸੰਗਤਿ ਸਾਧੂ ਮੀਤ ॥	ਧਨਾ ੪, ੯, ੧*: ੨	-	੬੬੯
ਮਿਲਿ ਸੰਗਤਿ ਹਰਿ ਰੰਗੁ ਪਾਇਆ ਜਨ ਨਾਨਕ ਮਨਿ ਤਨਿ ਰੰਙੁ ॥	ਸੂਹੀ ੪, ੩, ੪ : ੨	-	੭੩੨
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥	ਦੇਵ ੫, ੩੪, ੨ : ੩	-	੫੩੫
ਮਿਲਿ ਸੰਗਤਿ ਧੁਰਿ ਕਰਮ ਲਿਖਿਓ ॥	ਗਉ ੫, ਅਸ ੧੩, ੧ : ੨	-	੨੪੧
ਮਿਲਿ ਸੰਗਤਿ ਮਨਿ ਨਾਮੁ ਵਸਾਈ ॥	ਮਾਝ ੪, ੬, ੧ : ੨	-	੯੫
ਮਿਲਿ ਸੰਗਤੀ ਗੁਨ ਗਾਵਨੋ ॥	ਬਿਲਾ ੪, ੭, ੧ : ੫	-	੮੦੧
ਮਿਲਿ ਸੰਗਿ ਸੋਹੇ ਦੇਖਿ ਮੋਹੇ ਪੁਰਬਿ ਲਿਖਿਆ ਪਾਇਆ ॥	ਮਲਾ ੫, ਛੰਤ ੧, ੪ : ੪	-	੧੨੭੮
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥	ਗਉ ੫, ੧੧੨, ੧*: ੨	-	੧੮੮
ਮਿਲਿ ਸੰਤ ਆਏ ਪ੍ਰਭ ਧਿਆਏ ਬਣੇ ਅਚਰਜ ਜਾਞੀਆਂ ॥	ਬਿਲਾ ੫, ਛੰਤ ੧, ੩ : ੩	-	੮੪੬
ਮਿਲਿ ਸੰਤਸੰਗਤਿ ਆਰਾਧਿਆ ਹਰਿ ਘਟਿ ਘਟੇ ਡੀਠਾ ਰਾਮ ਰਾਜੇ ॥	ਆਸਾ ੫, ਛੰਤ ੩, ੧ : ੨	-	੪੫੩
ਮਿਲਿ ਸਤਸੰਗਤਿ ਸੰਗਿ ਗੁਰਾਹਾ ॥	ਜੈਤ ੪, ੧੧, ੧ : ੧	-	੬੯੯
ਮਿਲਿ ਸਤਸੰਗਤਿ ਹਰਿ ਗੁਣ ਗਾਏ ਜਗੁ ਭਉਜਲੁ ਦੁਤਰੁ ਤਰੀਐ ਜੀਉ ॥	ਮਾਝ ੪, ੩, ੧ : ੩	-	੯੫
ਮਿਲਿ ਸਤਸੰਗਤਿ ਹਰਿ ਨਾਮੁ ਧਿਆਈਐ ॥	ਮਾਝ ੪, ੬, ੪ : ੨	-	੯੬
ਮਿਲਿ ਸਤਸੰਗਤਿ ਹਰਿ ਪਾਈਐ ਗੁਰਮੁਖਿ ਹਰਿ ਲਿਵ ਲਾਇ ॥	ਸਿਰੀ ੧, ੨੨, ੨ : ੨	-	੨੨
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥	ਕੇਦਾ ੪, ੨, ੧ : ੨	-	੧੧੧੮
ਮਿਲਿ ਸਤਸੰਗਤਿ ਖੋਜੁ ਦਸਾਈ ਵਿਚਿ ਸੰਗਤਿ ਹਰਿ ਪ੍ਰਭੁ ਵਸੈ ਜੀਉ ॥	ਮਾਝ ੪, ੨, ੨ : ੩	-	੯੪
ਮਿਲਿ ਸਤਸੰਗਤਿ ਨਾਮੁ ਸਲਾਹਹੁ ਆਤਮ ਰਾਮੁ ਸਖਾਈ ਹੇ ॥	ਮਾਰੂ ੧, ਸੋਲਾ ੬, ੭ : ੩	-	੧੦੨੬
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਆਤਮ ਰਾਮੁ ਰਹਿਆ ਭਰਪੂਰਿ ॥	ਸਾਰ ੪, ੧, ੧*: ੨	-	੧੧੯੮
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਕਢਿ ਮਾਖਨ ਕੇ ਗਟਕਾਰੇ ॥	ਨਟ ੪, ਅਸ ੫, ੨ : ੨	-	੯੮੨
ਮਿਲਿ ਸਤਸੰਗਤਿ ਪਰਮ ਪਦੁ ਪਾਇਆ ਮੈ ਹਿਰਡ ਪਲਾਸ ਸੰਗਿ ਹਰਿ ਬੁਹੀਆ ॥	ਬਿਲਾ ੪, ਅਸ ੨, ੧ : ੨	-	੮੩੪
ਮਿਲਿ ਸਤਸੰਗਤਿ ਲਧਾ ਹਰਿ ਸਜਣੁ ਹਉ ਸਤਿਗੁਰ ਵਿਟਹੁ ਘੁਮਾਈਆ ਜੀਉ ॥	ਮਾਝ ੪, ੭, ੧ : ੩	-	੯੬
ਮਿਲਿ ਸਤਸੰਗਿ ਬੋਲੀ ਹਰਿ ਬਾਣੀ ॥	ਮਾਝ ੪, ੪, ੨ : ੧	-	੯੫

ਮਿਲਿ ਪਾਥਰ ਕੀ ਕਰਹੀ ਸੇਵ ॥	ਗਉ ਕਬ, ੬, ੩ : ੨	੩੨੪
ਮਿਲਿ ਪਾਰਸ ਕੰਚਨੁ ਹੋਇਆ ॥	ਸੋਰ ਨਾਮ, ੩, ੨ : ੧	੬੫੭
ਮਿਲਿ ਪ੍ਰੀਤਮ ਅਪਣੇ ਸਦਾ ਰੰਗੁ ਮਾਣੇ ਸਚੈ ਸਬਦਿ ਸੁਭਾਖਿਆ ॥	ਆਸਾ ੩, ਛੰਤ ੬, ੩ : ੪	੪੪੦
ਮਿਲਿ ਪ੍ਰੀਤਮ ਸਚੇ ਗੁਣ ਗਾਵਹਿ ਹਰਿ ਦਰਿ ਸੋਭਾ ਪਾਵਣਿਆ ॥	ਮਾਝ ੩, ਅਸ ੭, ੩ : ੩	੧੧੩
ਮਿਲਿ ਪ੍ਰੀਤਮ ਸਦਾ ਸੁਖੁ ਪਾਏ ॥	ਬਿਲਾ ੩, ੫, ੧ : ੪	੭੯੮
ਮਿਲਿ ਪ੍ਰੀਤਮ ਸਦਾ ਸੁਖੁ ਪਾਵੈ ॥	ਆਸਾ ੩, ੪੭, ੨ : ੪	੩੬੩
ਮਿਲਿ ਪ੍ਰੀਤਮ ਸਬਦਿ ਸੁਖੁ ਪਾਏ ॥	ਮਾਰੂ ੩, ਸੋਲਾ ੧, ੬ : ੨	੧੦੪੪
ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥	ਗਉ ੩, ੨੨, ੪ : ੩	੧੫੮
ਮਿਲਿ ਪ੍ਰੀਤਮ ਸਾਚੇ ਗੁਣ ਗਾਵਾ ॥	ਧਨਾ ੩, ੫, ੪ : ੩	੬੬੫
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥	ਰਾਮ ੧, ਓਅੰ, ੫੧ : ੪	੯੩੭
ਮਿਲਿ ਪ੍ਰੀਤਮ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥	ਬਿਹਾ ੪, ਵਾਰ ੨ ਸ, ੩, ੨ : ੩	੫੪੯
ਮਿਲਿ ਪ੍ਰੀਤਮ ਸੁਖੁ ਪਾਇਆ ਸੋਭਾਵੰਤੀ ਨਾਰਿ ॥	ਸੂਹੀ ੩, ਅਸ ੩, ੧੫ : ੨	੭੫੫
ਮਿਲਿ ਪ੍ਰੀਤਮ ਸੁਖੁ ਪਾਏ ਸਚਿ ਸਮਾਏ ਸਚੁ ਵਰਤੈ ਸਭ ਥਾਈ ॥	ਸੂਹੀ ੩, ਛੰਤ ੪, ੩ : ੩	੭੭੦
ਮਿਲਿ ਪ੍ਰੀਤਮ ਜਿਉ ਹੋਤ ਅਨੰਦਾ ਤਿਉ ਹਰਿ ਰੰਗਿ ਮਨੁ ਰੰਗੀਨਾ ਜੀਉ ॥	ਮਾਝ ੫, ੨੧, ੩ : ੩	੧੦੦
ਮਿਲਿ ਪ੍ਰੀਤਮ ਤਿਨੀ ਧਿਆਇਆ ਸਚੈ ਪ੍ਰੇਮਿ ਪਿਆਰੁ ॥	ਵਡ ੪, ਵਾਰ ੫ ਸ, ੩, ੧ : ੨	੫੮੭
ਮਿਲਿ ਪ੍ਰੀਤਮ ਦੁਖੁ ਕਟਿਆ ਸਬਦਿ ਮਿਲਾਵਾ ਹੋਇ ॥	ਸਿਰੀ ੩, ੫੯, ੪ : ੨	੩੭
ਮਿਲਿ ਪ੍ਰੇਮ ਰਹਣਾ ਹਰਿ ਨਾਮੁ ਗਹਣਾ ਪ੍ਰਿਅ ਬਚਨ ਮੀਠੇ ਭਾਣੇ ॥	ਬਿਹਾ ੫, ੪, ੩ : ੫	੫੪੪
ਮਿਲਿ ਬ੍ਰਹਮ ਜੋਤੀ ਓਤਿ ਪੋਤੀ ਉਦਕੁ ਉਦਕਿ ਸਮਾਇਆ ॥	ਬਿਹਾ ੫, ੫, ੪ : ੩	੫੪੫
ਮਿਲਿ ਭਜੀਐ ਸਾਧਸੰਗਿ ਮੇਰੇ ਮੀਤ ॥	ਗਉ ੫, ਥਿਤੀ, ੧*: ੨	੨੯੬
ਮਿਲਿ ਮਾਇਆ ਸੁਰਤਿ ਗਵਾਈ ॥	ਮਾਰੂ ੧, ੨, ੧ : ੪	੯੮੯
ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥	ਮਾਰੂ ੧, ੨, ੧ : ੧	੯੮੯
ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥	ਫੁਨ ੫, ੨੨ : ੨	੧੩੬੩
ਮਿਲਿ ਰਹੀਐ ਪ੍ਰਭ ਸਾਧ ਜਨਾ ਮਿਲਿ ਹਰਿ ਕੀਰਤਨੁ ਸੁਨੀਐ ਰਾਮ ॥	ਰਾਮ ੫, ਛੰਤ ੩, ੩ : ੧	੯੨੬
ਮਿਲਿ ਰਾਜਨ ਰਾਮ ਨਿਬੇਰਾ ॥	ਸੋਰ ੫, ੫੧, ੧ : ੪	੬੨੧
ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥	ਗੂਜ ੫, ੧੫, ੨ : ੧	੪੯੯
ਮਿਲਿ ਵਰੁ ਨਾਰੀ ਮੰਗਲੁ ਗਾਇਆ ॥	ਗਉ ੧, ਛੰਤ ੧, ੪ : ੨	੨੪੨
ਮਿਲੀਆ ਆਇ ਸੰਜੋਗਿ ਜਾਂ ਤਿਸੁ ਭਾਵੀਆ ॥	ਰਾਮ ੫, ਵਾਰ, ੧੫ : ੮	੯੬੪
ਮਿਲੀਐ ਪ੍ਰਭ ਗੁਰ ਮਿਲਿ ਮੰਤ ॥	ਰਾਮ ੫, ੩੮, ੧ : ੪	੮੯੪
ਮਿਲੀ ਨਿਮਾਨੇ ਮਾਨੁ ॥	ਰਾਮ ੫, ੩੯, ੨ : ੪	੮੯੫
ਮਿਲੁ ਸਖੀ ਸਹੇਲੜੀਹੋ ਹਮ ਪਿਰੁ ਰਾਵੇਹਾ ॥	ਗਉ ੧, ਛੰਤ ੧, ੩ : ੧	੨੪੨
ਮਿਲੁ ਸਖੀ ਸਹੇਲੀ ਹਰਿ ਗੁਨ ਬਨੇ ॥	ਬਸੰ ੧, ੬, ੧*: ੧	੧੧੭੦
ਮਿਲੁ ਸਬਦਿ ਸੁਭਾਏ ਆਪੁ ਗਵਾਏ ਰੰਗ ਸਿਉ ਰਲੀਆ ਮਾਣੇ ॥	ਸੂਹੀ ੩, ਛੰਤ ੭, ੨ : ੩	੭੭੨
ਮਿਲੁ ਸਾਜਨ ਹਉ ਤੁਝੁ ਕੁਰਬਾਨੋ ॥	ਸੂਹੀ ੫, ੫, ੧*: ੨	੭੩੭
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥	ਆਸਾ ੫, ਸੋਪੁ ੪, ੧ : ੪	੧੨
ਮਿਲੁ ਸਾਧਸੰਗਤਿ ਭਜੁ ਕੇਵਲ ਨਾਮ ॥	ਆਸਾ ੫, ੨੯, ੧ : ੪	੩੭੮
ਮਿਲੁ ਸਾਧਸੰਗੇ ਨਾਮ ਰੰਗੇ ਤਹਾ ਪੂਰਨ ਆਸੋ ॥	ਬਿਹਾ ੫, ੫, ੧ : ੫	੫੪੫
ਮਿਲੁ ਸਾਧਸੰਗੇ ਭਜੁ ਨਿਸੰਗੇ ਕੁਲ ਸਮੂਹਾ ਤਾਰੀਐ ॥	ਆਸਾ ੫, ਛੰਤ ੧੩, ੨ : ੪	੪੬੧
ਮਿਲੁ ਜਗਦੀਸ ਮਿਲਨ ਕੀ ਬਰੀਆ ॥	ਗਉ ੫, ੭੨, ੧*: ੧	੧੭੬
ਮਿਲੁ ਨਾਨਕ ਆਪੁ ਗਵਾਈ ॥	ਸੋਰ ੫, ੫੧, ੪ : ੪	੬੨੧
ਮਿਲੁ ਨਾਨਕ ਹਰਿ ਅੰਤਰਜਾਮੀ ॥	ਗਉ ੫, ੧੫੧, ੪ : ੨	੧੯੬
ਮਿਲੁ ਨਾਨਕ ਹਰਿ ਭਗਵਾਨ ॥	ਪ੍ਰਭਾ ੪, ੭, ੨ : ੩	੧੩੩੭
ਮਿਲੁ ਨਾਨਕ ਦੇਵ ਜਗਤ ਗੁਰ ਕੇਰੈ ॥	ਕਾਨ ੫, ੩੪, ੨ : ੬	੧੩੦੪
ਮਿਲੁ ਪੂਰਬਿ ਲਿਖਿਅੜੇ ਧੁਰਿ ਕਰਮਾ ॥	ਗਉ ੪, ੬੫, ੩ : ੪	੧੭੩
ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥	ਬਿਲਾ ੪, ਅਸ ੬, ੧*: ੧	੮੩੬
ਮਿਲੁ ਮਿਲੁ ਸਖੀ ਗੁਣ ਕਹੁ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤਿ ਧੀਰ ॥	ਗੋਂਡ ੪, ੬, ੩ : ੧	੮੬੨
ਮਿਲੁ ਮੇਰੇ ਗੋਬਿੰਦ ਅਪਨਾ ਨਾਮੁ ਦੇਹੁ ॥	ਗਉ ੫, ਅਸ ੧੦, ੧*: ੧	੨੪੦
ਮਿਲੁ ਮੇਰੇ ਪਿਆਰੇ ਪ੍ਰਾਨ ਅਧਾਰੇ ਗੁਣ ਸਾਧਸੰਗਿ ਮਿਲਿ ਗਾਵਏ ॥	ਸਿਰੀ ੫, ਛੰਤ ੩, ੧ : ੫	੮੦

ਮਿਲੁ ਮੇਰੇ ਪ੍ਰੀਤਮ ਪਿਆਰਿਆ ॥	ਕੇਦਾ ੫, ਛੰਤ ੧, ੧*: ੧	- ੧੧੨੨
ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥	ਗਉ ੩, ਛੰਤ ੨, ੪ : ੧	- ੨੪੪
ਮਿਲੁ ਮੇਰੇ ਬੀਠੁਲਾ ਲੈ ਬਾਂਹੜੀ ਵਲਾਇ ॥	ਸਿਰੀ ਤ੍ਰਿਲੋ, ੨, ੧*: ੪	- ੯੨
ਮਿਲੁ ਮੇਰੇ ਰਮਈਆ ਮੈ ਲੇਹਿ ਛਡਾਇ ॥	ਸਿਰੀ ਤ੍ਰਿਲੋ, ੨, ੧*: ੫	- ੯੨
ਮਿਲੁ ਰਾਮ ਪਿਆਰੇ ਤੁਮ ਬਿਨੁ ਧੀਰਜੁ ਕੋ ਨ ਕਰੈ ॥	ਆਸਾ ੫, ੧੫੧, ੧*: ੧	- ੪੦੮
ਮਿਲੇ ਸੰਤ ਪਿਆਰੇ ਦਇਆ ਧਾਰੇ ਕਥਹਿ ਅਕਥ ਬੀਚਾਰੋ ॥	ਬਿਲਾ ੫, ਛੰਤ ੧, ੨ : ੩	- ੮੪੫
ਮਿਲੇ ਸੁਆਮੀ ਇਛ ਪੁੰਨੀ ਮਨਿ ਜਪਿਆ ਨਿਰਮਲ ਮੰਤ ਜੀਉ ॥	ਰਾਮ ੫, ਰੁਤੀ, ੭ : ੫	- ੯੨੯
ਮਿਲੇ ਸੁਆਮੀ ਪ੍ਰੀਤਮ ਅਪੁਨੇ ਘਰ ਮੰਦਰ ਸੁਖਦਾਈ ॥	ਸੋਰ ੫, ੩੬, ੨ : ੧	- ੬੧੮
ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ॥	ਆਸਾ ੫, ਛੰਤ ੩, ੪ : ੧	- ੪੫੪
ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥	ਆਸਾ ੫, ੨, ੪ : ੨	- ੪੮੮
ਮਿਲੇ ਪ੍ਰੇਮ ਪਿਰੀ ॥	ਆਸਾ ੫, ੧੪੩, ੩ : ੪	- ੪੦੭
ਮਿਲੈ ਅਸੰਤੁ ਮਸਟਿ ਕਰਿ ਰਹੀਐ ॥	ਗੋਂਡ ਕਬ, ੧, ੧ : ੨	- ੮੭੦
ਮਿਲੈ ਸੁਆਮੀ ਅਪੁਨੈ ਰੰਗਿ ॥	ਆਸਾ ੫, ੮੪, ੨ : ੪	- ੩੯੧
ਮਿਲੈ ਸੁਖੁ ਨਾਮੁ ਹਰਿ ਸੋਭਾ ਚਿੰਤਾ ਲਾਹਿ ਹਮਾਰੀ ॥	ਟੋਡੀ ੫, ੯, ੧*: ੨	- ੭੧੩
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥	ਆਸਾ ੧, ੩੪, ੨ : ੨	- ੩੫੯
ਮਿਲੈ ਗੁਰ ਸਾਚੇ ਜਿਨਿ ਰਚੁ ਰਾਚੇ ਕਿਰਤੁ ਵੀਚਾਰਿ ਪਤੀਣਾ ॥	ਰਾਮ ੧, ਅਸ ੮, ੪ : ੧	- ੯੦੭
ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥	ਸਮੁ ੫, ੯ : ੨	- ੧੩੮੬
ਮਿਲੈ ਪਿਆਰੇ ਸਭ ਦੁਖ ਤਿਆਗੈ ॥	ਗਉ ੪, ੪੨, ੨ : ੨	- ੧੬੪
ਮਿਲੈ ਪ੍ਰਭੂ ਤਾ ਸਭ ਸੁਖ ਪਾਵੈ ॥	ਆਸਾ ੫, ੧੧, ੩ : ੬	- ੩੭੩
ਮੀਹੁ ਪਇਆ ਪਰਮੇਸਰਿ ਪਾਇਆ ॥	ਮਾਝ ੫, ੩੯, ੧ : ੧	- ੧੦੫
ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥	ਗਉ ੫, ਥਿਤੀ, ੪ : ੪	- ੨੯੭
ਮੀਠਾ ਬੋਲੇ ਅੰਮ੍ਰਿਤ ਬਾਣੀ ਅਨਦਿਨੁ ਹਰਿ ਗੁਣ ਗਾਉ ॥	ਬਿਲਾ ੪, ਵਾਰ ੯ ਸ, ੩, ੨ : ੩	- ੮੫੩
ਮੀਠੀ ਆਗਿਆ ਪਿਰ ਕੀ ਲਾਗੀ ॥	ਆਸਾ ੫, ੯੫, ੧ : ੧	- ੩੯੪
ਮੀਠੀ ਕਰਿ ਕਰਿ ਬਿਖਿਆ ਖਾਇ ॥	ਗਉ ੫, ੭੮, ੨ : ੪	- ੧੭੮
ਮੀਠੀ ਪਿਰਹਿ ਕਹਾਨੀ ॥	ਬਿਲਾ ੫, ੧੨੮, ੨*: ੫	- ੮੩੦
ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ ॥	ਗਉ ੧, ਅਸ ੧੮, ੬ : ੧	- ੨੨੯
ਮੀਠੇ ਹਰਿ ਗੁਣ ਗਾਉ ਜਿੰਦੂ ਤੂੰ ਮੀਠੇ ਹਰਿ ਗੁਣ ਗਾਉ ॥	ਗਉ ੫, ੧੭੨*, ੧ : ੧	- ੨੧੮
ਮੀਤ ਸਖਾ ਸੁਤ ਬੰਧਿਪੋ ਸਭਿ ਤਿਸ ਦੇ ਜਣਿਆ ॥	ਗਉ ੫, ਵਾਰ, ੭ : ੪	- ੩੧੯
ਮੀਤ ਸਖੇ ਕੇਤੇ ਜਗ ਮਾਹੀ ॥	ਮਾਰੂ ੧, ਸੋਲਾ ੮, ੧੧ : ੧	- ੧੦੨੮
ਮੀਤ ਸਾਜਨ ਸਖਾ ਬੰਧਪੁ ਅੰਤਰਜਾਮੀ ਜਾਨੁ ॥	ਮਾਰੂ ੫, ਅਸ ੨, ੧*: ੨	- ੧੦੧੭
ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤਿ ਦੇਵਾ ॥	ਧਨਾ ੫, ੩੯, ੨ : ੧	- ੬੮੦
ਮੀਤ ਸਾਜਨ ਸੁਤ ਬੰਧਪਾ ਕੋਊ ਹੋਤ ਨ ਸਾਥ ॥	ਆਸਾ ੫, ਅਸ ੨, ੫ : ੧	- ੪੩੧
ਮੀਤ ਸਾਜਨ ਭਰਵਾਸਾ ਤੇਰਾ ॥	ਪ੍ਰਭਾ ੫, ਅਸ ੩, ੮ : ੨	- ੧੩੪੯
ਮੀਤ ਸਾਜਨ ਮਾਲ ਜੋਬਨੁ ਸੁਤ ਹਰਿ ਨਾਨਕ ਬਾਪੁ ਮੇਰੀ ਮਾਈ ਸੰਤਹੁ ॥	ਰਾਮ ੫, ਅਸ ੭, ੮ : ੧	- ੯੧੬
ਮੀਤ ਸਾਜਨ ਮੇਰੇ ਭਏ ਸੁਹੇਲੇ ਪ੍ਰਭੁ ਪੂਰਾ ਗੁਰੂ ਮਿਲਾਇਆ ॥	ਮਲਾ ੫, ੩, ੩ : ੨	- ੧੨੬੭
ਮੀਤ ਹਮਾਰੇ ਸਦਾ ਅਬਿਨਾਸੀ ॥	ਭੈਰ ੫, ੨੨, ੧ : ੩	- ੧੧੪੧
ਮੀਤ ਹਮਾਰੇ ਸਾਜਨਾ ਰਾਖੇ ਗੋਵਿੰਦ ॥	ਬਿਲਾ ੫, ੭੪, ੧*: ੧	- ੮੧੮
ਮੀਤ ਹੀਤ ਧਨੁ ਨਹ ਪਾਰਣਾ ॥	ਭੈਰ ੫, ੬, ੩ : ੧	- ੧੧੩੭
ਮੀਤ ਕੇ ਕਰਤਬ ਕੁਸਲ ਸਮਾਨਾ ॥	ਗਉ ੫, ੧੦੯, ੧ : ੨	- ੧੮੭
ਮੀਤਾ ਐਸੇ ਹਰਿ ਜੀਉ ਪਾਏ ॥	ਦੇਵ ੫, ੨੭, ੧*: ੧	- ੫੩੩
ਮੀਤੁ ਸਖਾ ਸਹਾਇ ਸੰਗੀ ਊਚ ਅਗਮ ਅਪਾਰੁ ॥	ਆਸਾ ੫, ੧੩੮, ੩ : ੧	- ੪੦੫
ਮੀਤੁ ਸਾਜਨੁ ਸਖਾ ਪ੍ਰਭੁ ਏਕ ॥	ਗਉ ੫, ੧੫੬, ੪ : ੧	- ੧੯੭
ਮੀਤੁ ਸਾਜਨੁ ਸਖਾ ਬੰਧਪੁ ਹਰਿ ਏਕੁ ਨਾਨਕ ਕੀਉ ॥	ਮਾਰੂ ੫, ੨੮, ੨ : ੨	- ੧੦੦੭
ਮੀਤੁ ਸਾਜਨੁ ਸੁਤ ਬੰਧਪ ਭਾਈ ॥	ਸੂਹੀ ੫, ੨੫, ੧ : ੧	- ੭੪੨
ਮੀਤੁ ਹਮਾਰਾ ਅੰਤਰਜਾਮੀ ॥	ਗਉ ੫, ੧੦੯, ੩ : ੧	- ੧੮੭
ਮੀਤੁ ਹਮਾਰਾ ਸੋਈ ਸੁਆਮੀ ॥	ਮਾਰੂ ੫, ਸੋਲਾ ੧, ੮ : ੧	- ੧੦੭੧
ਮੀਤੁ ਹਮਾਰਾ ਵੇਪਰਵਾਹਾ ॥	ਗਉ ੫, ੧੦੯, ੨ : ੧	- ੧੮੭

ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥	ਮਾਰੂ ੫, ਵਾਰ, ੨੧ : ੫	-	੧੧੦੧
ਮੁਹੁ ਮਾਸੈ ਕਾ ਜੀਭ ਮਾਸੈ ਕੀ ਮਾਸੈ ਅੰਦਰਿ ਸਾਸੁ ॥	ਮਲਾ ੧, ਵਾਰ ੨੫ ਸ, ੧, ੧ : ੪	-	੧੨੮੯
ਮੁਹੇ ਮੁਹਿ ਚੋਟਾ ਖਾਹੁ ਵਿਣੁ ਗੁਰ ਕੋਇ ਨ ਛੁਟਸੀ ॥	ਮਲਾ ੧, ਵਾਰ, ੨੩ : ੬	-	੧੨੮੮
ਮੁਹੌ ਕਿ ਬੋਲਣੁ ਬੋਲੀਐ ਜਿਤੁ ਸੁਣਿ ਧਰੇ ਪਿਆਰੁ ॥	ਜਪੁ ੧, ੪ : ੪	-	੨
ਮੁਕਤ ਬੰਧ ਸਭਿ ਤੁਝ ਤੇ ਹੋਏ ਐਸਾ ਆਖਿ ਵਖਾਣੇ ॥	ਬਿਲਾ ੩, ੧, ੨ : ੨	-	੭੯੬
ਮੁਕਤ ਭਏ ਪ੍ਰਭ ਰੂਪ ਨ ਰੇਖੰ ॥	ਗਉ ੧, ਅਸ ੭, ੧ : ੩	-	੨੨੩
ਮੁਕਤ ਲਾਲ ਅਨਿਕ ਭੋਗ ਬਿਨੁ ਨਾਮ ਨਾਨਕ ਹਾਤ ॥	ਕਾਨ ੫, ੪੭, ੨ : ੧	-	੧੩੦੬
ਮੁਕਤਿ ਅਨੰਤ ਪੁਕਾਰਣਿ ਜਾਈ ॥	ਗਉ ਕਬ, ੨੨, ੧ : ੨	-	੩੨੮
ਮੁਕਤਿ ਕਦੇ ਨ ਹੋਵਈ ਨਹੁ ਪਾਇਨਿ੍ ਮੋਖ ਦੁਆਰੁ ॥	ਮਲਾ ੩, ਅਸ ੨, ੬ : ੨	-	੧੨੭੭
ਮੁਕਤਿ ਕਰੈ ਉਤਰੈ ਬਹੁ ਭਾਰੁ ॥	ਰਾਮ ਕਬ, ੯, ੨ : ੨	-	੯੭੧
ਮੁਕਤਿ ਕੀ ਬਰੀਆ ਕਹਾ ਛਪਾਨੀ ॥	ਗੋਂਡ ਨਾਮ, ੬, ੪ : ੨	-	੮੭੪
ਮੁਕਤਿ ਜੁਗਤਿ ਅਨਿਕ ਸੂਖ ਹਰਿ ਭਗਤਿ ਲਵੈ ਨ ਲਾਵਨੋ ॥	ਕਲਿ ੫, ੧੦, ੨ : ੧	-	੧੩੨੩
ਮੁਕਤਿ ਜੁਗਤਿ ਏਹਾ ਨਿਧਾਨ ॥	ਮਾਲੀ ੫, ੪, ੪ : ੧	-	੯੮੭
ਮੁਕਤਿ ਜੁਗਤਿ ਭੁਗਤਿ ਪੂਰਨ ਪਰਮਾਨੰਦ ਪਰਮ ਨਿਧਾਨ ॥	ਕਾਨ ੫, ੪੯, ੨ : ੧	-	੧੩੦੭
ਮੁਕਤਿ ਜੁਗਤਿ ਰਵਾਲ ਸਾਧੂ ਨਾਨਕ ਹਰਿ ਨਿਧਿ ਲਹੀ ॥	ਗੂਜ ੫, ੨੬, ੨ : ੨	-	੫੦੧
ਮੁਕਤਿ ਦਾਤਾ ਸਤਿਗੁਰੁ ਜੁਗ ਮਾਹਿ ॥	ਗਉ ੩, ਅਸ ੬, ੧ : ੩	-	੨੩੧
ਮੁਕਤਿ ਦੁਆਰਾ ਸੋਈ ਪਾਏ ਜਿ ਵਿਚਹੁ ਆਪੁ ਗਵਾਇ ॥	ਮਲਾ ੩, ਅਸ ੧, ੩ : ੨	-	੧੨੭੬
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥	ਗੂਜ ੩, ਵਾਰ ੪ ਸ, ਕਬ, ੧ : ੪	-	੫੦੯
ਮੁਕਤਿ ਦੁਆਰਾ ਮੋਕਲਾ ਸਹਜੇ ਆਵਉ ਜਾਉ ॥	ਸਲੋ ਕਬ, ੫੯ : ੨	-	੧੩੬੭
ਮੁਕਤਿ ਨਹੀ ਬਿਦਿਆ ਬਿਗਿਆਨਿ ॥	ਰਾਮ ੧, ਅਸ ੨, ੬ : ੨	-	੯੦੩
ਮੁਕਤਿ ਪੰਥੁ ਜਾਨਿਓ ਤੈ ਨਾਹਨਿ ਧਨ ਜੋਰਨ ਕਉ ਧਾਇਆ ॥	ਸੋਰ ੯, ੩, ੧ : ੧	-	੬੩੧
ਮੁਕਤਿ ਪਦਾਰਥੁ ਸਬਦਿ ਸਲਾਹੀ ॥	ਮਾਰੂ ੧, ਸੋਲਾ ੪, ੧੦ : ੨	-	੧੦੨੪
ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ ॥	ਸਾਰ ੫, ੮੫, ੧*: ੨	-	੧੨੨੦
ਮੁਕਤਿ ਪਦਾਰਥੁ ਹਰਿ ਰਸ ਚਾਖੇ ॥	ਧਨਾ ੧, ਅਸ ੧, ੨ : ੩	-	੬੮੫
ਮੁਕਤਿ ਪਦਾਰਥੁ ਤਿਨ ਕਉ ਪਾਏ ॥	ਧਨਾ ੩, ੩, ੧ : ੩	-	੬੬੪
ਮੁਕਤਿ ਪਦਾਰਥੁ ਨਾਮੁ ਧਿਆਈਐ ॥	ਗਉ ੫, ੧੦੭*, ੧*: ੨	-	੨੦੧
ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥	ਸਿਰੀ ੧, ਅਸ ੧੦, ੧ : ੩	-	੫੯
ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥	ਸਲੋ ਕਬ, ੨੩੧ : ੨	-	੧੩੭੭
ਮੁਕਤਿ ਪਦਾਰਥੁ ਭਗਤਿ ਹਰਿ ਪਾਇਆ ॥	ਗਉ ੧, ੧੨, ੨ : ੪	-	੧੫੪
ਮੁਕਤਿ ਪਾਈਐ ਸਾਧਸੰਗਤਿ ਬਿਨਸਿ ਜਾਇ ਅੰਧਾਰੁ ॥	ਧਨਾ ੫, ੨੦, ੩ : ੨	-	੬੭੫
ਮੁਕਤਿ ਪ੍ਰਾਨ ਜਪਿ ਹਰਿ ਕਿਰਤਾਰਥਿ ॥	ਰਾਮ ੧, ਅਸ ੪, ੩ : ੪	-	੯੦੪
ਮੁਕਤਿ ਬਪੁੜੀ ਭੀ ਗਿਆਨੀ ਤਿਆਗੇ ॥	ਮਾਰੂ ੫, ਸੋਲਾ ੭, ੮ : ੨	-	੧੦੭੮
ਮੁਕਤਿ ਬੈਕੁੰਠ ਸਾਧ ਕੀ ਸੰਗਤਿ ਜਨ ਪਾਇਓ ਹਰਿ ਕਾ ਧਾਮ ॥	ਧਨਾ ੫, ੪੮, ੧ : ੨	-	੬੮੨
ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥	ਮਾਰੂ ਨਾਮ, ੧, ੧ : ੨	-	੧੧੦੫
ਮੁਕਤਿ ਭਇਆ ਜਿਸੁ ਰਿਦੈ ਵਸੇਰਾ ॥	ਮਾਝ ੫, ੨੩, ੪ : ੨	-	੧੦੧
ਮੁਕਤਿ ਭਇਆ ਪਤਿ ਸਿਉ ਘਰਿ ਜਾਇ ॥	ਰਾਮ ੧, ਓਅੰ, ੨੩ : ੮	-	੯੩੨
ਮੁਕਤਿ ਭਈ ਬੰਧਨ ਗੁਰਿ ਖੋਲ੍ਹੇ ਸਬਦਿ ਸੁਰਤਿ ਪਤਿ ਪਾਈ ॥	ਮਲਾ ੧, ੪, ੫ : ੧	-	੧੨੫੫
ਮੁਕਤਿ ਭਏ ਸਾਧਸੰਗਤਿ ਕਰਿ ਤਿਨ ਕੇ ਅਵਗਨ ਸਭਿ ਪਰਹਰਿਆ ॥	ਸਾਰ ੫, ਅਸ ੧, ੭ : ੧	-	੧੨੩੫
ਮੁਕਤਿ ਭਏ ਗੁਰ ਦਰਸੁ ਦਿਖਾਇਆ ਜੁਗਿ ਜੁਗਿ ਭਗਤਿ ਸੁਭਾਈ ॥	ਮਲਾ ੧, ੪, ੨ : ੨	-	੧੨੫੫
ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ ॥	ਸੋਰ ੫, ੧੦, ੨ : ੧	-	੬੧੧
ਮੁਕਤਿ ਭੁਗਤਿ ਜੁਗਤਿ ਹਰਿ ਨਾਉ ॥	ਗਉ ੫, ੧੬੯, ੪ : ੧	-	੨੦੦
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥	ਸੂਹੀ ੫, ੫੫, ੨ : ੧	-	੭੪੯
ਮੁਕਤਿ ਭੁਗਤਿ ਜੁਗਤਿ ਵਸਿ ਜਾ ਕੈ ॥	ਭੈਰ ੫, ੫੦, ੪ : ੧	-	੧੧੫੦
ਮੁਕਤਿ ਭੇਦੁ ਕਿਆ ਜਾਣੈ ਕਾਚਾ ॥	ਗਉ ੧, ਅਸ ੬, ੧ : ੨	-	੨੨੩
ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥	ਰਾਮ ੧, ਸਿਗੋ, ੩੯ : ੩	-	੯੪੨
ਮੁਕਤਿ ਮਾਲ ਕਨਿਕ ਲਾਲ ਹੀਰਾ ਮਨ ਰੰਜਨ ਕੀ ਮਾਇਆ ॥	ਜੈਤ ੫, ੧, ੨ : ੧	-	੭੦੦
ਮੁਕਤੀ ਭੇਡ ਨ ਗਈਆ ਕਾਈ ॥	ਗਉ ਕਬ, ੪, ੨ : ੨	-	੩੨੪

ਮੁਕਤੁ ਹੋਤ ਨਰ ਜਾ ਕੈ ਸਿਮਰੈ ਨਿਮਖ ਨ ਤਾ ਕਉ ਗਾਇਓ ॥	ਰਾਮ ੯, ੩, ੨ : ੨	੯੦੨
ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥	ਗਉ ੫, ੧੫੨*, ੪ : ੨	੨੧੩
ਮੁਕਤੁ ਭਏ ਹਰਿ ਦਾਸ ਤੁਮਾਰੇ ॥	ਮਾਰੂ ੧, ਸੋਲਾ ੧੪, ੨ : ੨	੧੦੩੪
ਮੁਕਤੁ ਭਏ ਬਿਨਸੇ ਭ੍ਰਮ ਥਾਟ ॥	ਗਉ ੫, ੧੧੨, ੪ : ੨	੧੮੮
ਮੁਕਤੁੋ ਸਾਧੂ ਧੂਰੀ ਨਾਵੈ ॥	ਪ੍ਰਭਾ ੫, ੮, ੧* : ੨	੧੩੪੦
ਮੁਕਤੇ ਸੰਤ ਬੁਝਹਿ ਹਰਿ ਨੇਰਾ ॥	ਆਸਾ ੫, ੭੩, ੩ : ੨	੩੮੮
ਮੁਕਤੇ ਸੇਈ ਭਾਲੀਅਹਿ ਜਿ ਸਦਾ ਨਾਮੁ ਸਮਾਲਿ ॥	ਸਿਰੀ ੫, ੭੩, ੨ : ੩	੪੩
ਮੁਕਤੇ ਸੇਵੇ ਮੁਕਤਾ ਹੋਵੈ ॥	ਮਾਝ ੩, ਅਸ ੧੨, ੬ : ੧	੧੧੬
ਮੁਕਤੇ ਰਮਣ ਗੋਬਿੰਦਹ ਨਾਨਕ ਲਬਧੵੰ ਬਡ ਭਾਗਣਹ ॥	ਗਾਥਾ ੫, ੧੨ : ੨	੧੩੬੦
ਮੁਕਤੈ ਗੁਰਿ ਅਨਲੁ ਬੁਝਾਇਆ ॥	ਰਾਮ ਕਬ, ੧੦, ੧ : ੨	੯੭੧
ਮੁਕਤੋ ਰਾਤਉ ਰੰਗਿ ਰਵਾਂਤਉ ॥	ਆਸਾ ੧, ੧੨, ੩ : ੧	੩੫੨
ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥	ਮਾਰੂ ੫, ਵਾਰ ੨੩ ਸ, ੫, ੨ : ੧	੧੧੦੨
ਮੁਕੰਦ ਮਨੋਹਰ ਲਖਮੀ ਨਾਰਾਇਣ ॥	ਮਾਰੂ ੫, ਸੋਲਾ ੧੧, ੬ : ੧	੧੦੮੨
ਮੁਕੰਦ ਮੁਕੰਦ ਹਮਾਰੇ ਪ੍ਰਾਨੰ ॥	ਗੋਂਡ ਰਵਿ, ੧, ੨ : ੧	੮੭੫
ਮੁਕੰਦ ਮੁਕੰਦ ਜਪਹੁ ਸੰਸਾਰ ॥	ਗੋਂਡ ਰਵਿ, ੧, ੧ : ੧	੮੭੫
ਮੁਕਾਮੁ ਓਹੀ ਏਕੁ ਹੈ ਨਾਨਕਾ ਸਚੁ ਬੁਗੋਇ ॥	ਸਿਰੀ ੧, ਅਸ ੧੭, ੮ : ੨	੬੪
ਮੁਕਾਮੁ ਕਰਿ ਘਰਿ ਬੈਸਣਾ ਨਿਤ ਚਲਣੈ ਕੀ ਧੋਖ ॥	ਸਿਰੀ ੧, ਅਸ ੧੭, ੧ : ੧	੬੪
ਮੁਕਾਮੁ ਤਾ ਪਰੁ ਜਾਣੀਐ ਜਾ ਰਹੈ ਨਿਹਚਲੁ ਲੋਕ ॥	ਸਿਰੀ ੧, ਅਸ ੧੭, ੧ : ੨	੬੪
ਮੁਕਾਮੁ ਤਿਸ ਨੋ ਆਖੀਐ ਜਿਸੁ ਸਿਸਿ ਨ ਹੋਵੀ ਲੇਖੁ ॥	ਸਿਰੀ ੧, ਅਸ ੧੭, ੭ : ੧	੬੪
ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ॥	ਗਉ ੫, ਵਾਰ ੯ ਸ, ੫, ੨ : ੨	੩੨੦
ਮੁਖ ਊਜਲ ਸਾਚੈ ਦਰਬਾਰੇ ॥	ਰਾਮ ੫, ੫੩, ੪ : ੨	੮੯੯
ਮੁਖ ਊਜਲ ਹਰਿ ਦਰਗਹ ਸੋਇ ॥	ਗਉ ੫, ਸੁਖ ੧੫, ੫ : ੮	੨੮੩
ਮੁਖ ਊਜਲ ਹੋਇ ਨਿਰਮਲ ਚੀਤ ॥	ਆਸਾ ੫, ੧੯, ੪ : ੨	੩੭੬
ਮੁਖ ਊਜਲ ਹੋਵਹਿ ਦਰਬਾਰੇ ॥	ਗਉ ੫, ੧੨੩, ੧* : ੨	੧੯੦
ਮੁਖ ਊਜਲ ਮਨੁ ਨਿਰਮਲ ਹੋਈ ਹੈ ਤੇਰੋ ਰਹੈ ਈਹਾ ਊਹਾ ਲੋਗੁ ॥	ਟੋਡੀ ੫, ੮, ੧* : ੨	੭੧੩
ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ ॥	ਸਲੋ ੩, ੫੩ : ੧	੧੪੧੯
ਮੁਖ ਸੁਹਾਵੇ ਨਾਮੁ ਚਉ ਆਠ ਪਹਰ ਗੁਣ ਗਾਉ ॥	ਮਾਰੂ ੫, ਵਾਰ ੧੪ ਸ, ੫, ੩ : ੧	੧੦੯੯
ਮੁਖਹੁ ਅਲਾਏ ਹਭ ਮਰਣੁ ਪਛਾਣੰਦੋ ਕੋਇ ॥	ਮਾਰੂ ੫, ਵਾਰ ੧੫ ਸ, ੫, ੧ : ੧	੧੦੯੯
ਮੁਖਹੁ ਹਰਿ ਹਰਿ ਸਭੁ ਕੋ ਕਰੈ ਵਿਰਲੈ ਹਿਰਦੈ ਵਸਾਇਆ ॥	ਵਡ ੩, ਅਸ ੨, ੮ : ੧	੫੬੫
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥	ਸਵ ੩, ਕਲੁ, ੯ : ੪	੧੩੯੪
ਮੁਖ ਕੀ ਬਾਤ ਸਗਲ ਸਿਉ ਕਰਤਾ ॥	ਆਸਾ ੫, ੫੪, ੨ : ੧	੩੮੪
ਮੁਖ ਤੇ ਪੜਤਾ ਟੀਕਾ ਸਹਿਤ ॥	ਰਾਮ ੫, ੧੭, ੧ : ੧	੮੮੭
ਮੁਖ ਤੇ ਬੋਲਿਆ ਤਾਂ ਕਢਿਆ ਬੀਚਾਰਿ ॥	ਭੈਰ ੫, ੫੪, ੩ : ੪	੧੧੫੨
ਮੁਖ ਮਨਸਾ ਰਤਨੁ ਪਰੋਇਆ ॥	ਸੋਰ ਨਾਮ, ੩, ੨ : ੨	੬੫੭
ਮੁਖਿ ਅਪਿਆਉ ਬੈਠ ਕਉ ਦੈਨ ॥	ਗਉ ੫, ਸੁਖ ੪, ੧ : ੮	੨੬੭
ਮੁਖਿ ਆਵਤ ਤਾ ਕੈ ਦੁਰਗੰਧ ॥	ਗਉ ੫, ਸੁਖ ੫, ੬ : ੪	੨੬੯
ਮੁਖਿ ਸੰਜਮ ਹਛਾ ਨ ਹੋਵਈ ਕਰਿ ਭੇਖ ਭਵੈ ਸਭ ਕੋਈ ॥	ਸਲੋ ੩, ੩੩ : ੩	੧੪੧੬
ਮੁਖਿ ਸਾਲਾਹੀ ਸਚੇ ਸਾਹਾ ॥	ਮਾਰੂ ੫, ਸੋਲਾ ੬, ੬ : ੧	੧੦੭੭
ਮੁਖਿ ਗੁਰਮੁਖਿ ਮੁਖਿ ਗੁਰਮੁਖਿ ਜਪਿ ਸਭਿ ਰੋਗ ਗਵਾਇਆ ਰਾਮ ॥	ਵਡ ੪, ਛੰਤ ੪, ੩ : ੨	੫੭੪
ਮੁਖਿ ਝੂਠ ਬਿਭੂਖਣ ਸਾਰੰ ॥	ਆਸਾ ੧, ਵਾਰ ੧੪ ਸ, ੧, ੨ : ੩	੪੭੦
ਮੁਖਿ ਝੂਠੁ ਬਿਭੂਖਨ ਸਾਰੰ ॥	ਸਸ ੧, ੧ : ੩	੧੩੫੩
ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥	ਸਿਰੀ ੧, ਅਸ ੫, ੧ : ੨	੫੬
ਮੁਖਿ ਤਾ ਕੋ ਜਸੁ ਰਸਨ ਬਖਾਨੈ ॥	ਗਉ ੫, ਸੁਖ ੬, ੨ : ੬	੨੭੦
ਮੁਖਿ ਧਿਮਾਣੈ ਧਨ ਖੜੀ ਗੁਰਮੁਖਿ ਆਖੀ ਦੇਖੁ ॥	ਮਾਰੂ ੧, ਅਸ ੩, ੫ : ੨	੧੦੧੦
ਮੁਖਿ ਨਿੰਦਕ ਕੈ ਛਾਈ ॥	ਸੋਰ ੫, ੮੬, ੨ : ੪	੬੨੯
ਮੁਖਿ ਨਿੰਦਾ ਆਖਾ ਦਿਨੁ ਰਾਤਿ ॥	ਸਿਰੀ ੧, ੨੯, ੨ : ੧	੨੪
ਮੁਖਿ ਪਰੈ ਹਰੈ ਪਿਆਸ ਮੇਰੀ ਜੀਅ ਹੀਆ ਪ੍ਰਾਨਪਤੇ ॥	ਬਿਲਾ ੫, ਛੰਤ ੩, ੪ : ੩	੮੪੭

ਮੁਖਿ ਬੇਦ ਚਤੁਰ ਪੜਤਾ ॥	ਗੋਂਡ ਨਾਮ, ੧, ੨ : ੩	੮੭੩
ਮੁਖਿ ਬੇਰਾਵੈ ਅੰਤਿ ਠਗਾਵੈ ॥	ਰਾਮ ੫, ੨੯, ੩ : ੧	੮੯੨
ਮੁਖਿ ਮਸਤਕਿ ਭਾਗੋ ਸਚਿ ਬੈਰਾਗੋ ਸਾਚਿ ਰਤੇ ਵੀਚਾਰੀ ॥	ਵਡ ੩, ਛੰਤ ੨, ੩ : ੩	੫੬੮
ਮੁਖਿ ਮੀਠੀ ਖਾਈ ਕਉਰਾਇ ॥	ਪ੍ਰਭਾ ੫, ਅਸ ੧, ੨ : ੩	੧੩੪੭
ਮੁਖੁ ਊਜਲੁ ਸਦਾ ਸੁਖੀ ਨਾਨਕ ਸਿਮਰਤ ਏਕ ॥	ਰਾਮ ੫, ਅਸ ੭, ੧ ਸ: ੨	੯੧੬
ਮੁਖੁ ਊਜਲੁ ਸਾਚੇ ਦਰਬਾਰੇ ॥	ਪ੍ਰਭਾ ੫, ੧੦, ੩ : ੪	੧੩੪੦
ਮੁਖੁ ਸੁਹਾਵਾ ਜਾਂ ਤਉ ਜਸੁ ਗਾਵੈ ਜੀਉ ਪਇਆ ਤਉ ਸਰਣੀ ॥	ਰਾਮ ੫, ਵਾਰ ੧੫ ਸ, ੫, ੨ : ੨	੯੬੪
ਮੁਖੁ ਡੇਖਾਊ ਪਲਕ ਛਡਿ ਆਨ ਨ ਡੇਊ ਚਿਤੁ ॥	ਜੈਤ ੫, ਵਾਰ ੧੨ ਸ, ੫, ੨ : ੧	੭੦੮
ਮੁਖੁ ਤਲੈ ਪੈਰ ਉਪਰੇ ਵਸੰਦੋ ਕੁਹਥੜੈ ਥਾਇ ॥	ਜੈਤ ੫, ਵਾਰ ੨ ਸ, ੫, ੨ : ੧	੭੦੬
ਮੁਗਧ ਸੁੰਦਰ ਧਾਰਿ ਜੋਤਿ ਕੀਨੁ ॥	ਬਸੰ ੫, ੪, ੧ : ੨	੧੧੮੧
ਮੁਗਧ ਮਨ ਭ੍ਰਮੁ ਤਜਹੁ ਨਾਮੁ ਗੁਰਮੁਖਿ ਭਜਹੁ ਗੁਰੂ ਗੁਰੂ ਗੁਰੂ ਗੁਰੁ ਗੁਰੂ ਜਪੁ ਸਤਿ ਕਰਿ ॥	ਸਵ ੪, ਨਲ੍ਯ, ੧੪ : ੫	੧੪੦੦
ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ ॥	ਆਸਾ ੧, ਅਸ ੧੨, ੫ : ੧	੪੧੮
ਮੁਚੁ ਅਡੰਬਰੁ ਹਭੁ ਕਿਹੁ ਮੰਝਿ ਮੁਹਬਤਿ ਨੇਹ ॥	ਜੈਤ ੫, ਵਾਰ ੬ ਸ, ੫, ੨ : ੧	੭੦੭
ਮੁਚੁ ਮੁਚੁ ਗਰਭ ਗਏ ਕੀਨ ਬਚਿਆ ॥	ਗਉ ਕਬ, ੨੫, ੨ : ੧	੩੨੮
ਮੁਝੁ ਅਵਗਨ ਸਹ ਨਾਹੀ ਦੋਸੁ ॥	ਸੂਹੀ ਫਰ, ੧, ੧ : ੪	੭੯੪
ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥	ਗਉ ੫, ਵਾਰ ੫ ਸ, ੫, ੨ : ੧	੩੧੯
ਮੁਠਾ ਆਪਿ ਮੁਹਾਏ ਸਾਥੈ ॥	ਮਾਝ ੧, ਵਾਰ ੫ ਸ, ੧, ੧ : ੩	੧੪੦
ਮੁਠੀ ਧੰਧੈ ਚੋਰਿ ਮਹਲੁ ਨ ਪਾਈਐ ॥	ਮਾਝ ੧, ਵਾਰ, ੧੭ : ੨	੧੪੬
ਮੁੰਡੀਆ ਅਨਦਿਨੁ ਧਾਪੇ ਜਾਹਿ ॥	ਗੋਂਡ ਕਬ, ੬, ੨ : ੪	੮੭੧
ਮੁੰਡੀਆ ਮੁੰਡੀਆ ਹੂਏ ਏਕ ॥	ਗੋਂਡ ਕਬ, ੬, ੪ : ੧	੮੭੧
ਮੁੰਢਹੁ ਭੁਲੀ ਨਾਨਕਾ ਫਿਰਿ ਫਿਰਿ ਜਨਮਿ ਮੁਈਆਸੁ ॥	ਸਿਰੀ ੪, ਵਾਰ ੧੫ ਸ, ੫, ੨ : ੧	੮੯
ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥	ਗਉ ੪, ਵਾਰ ੨੭ ਸ, ੫, ੨ : ੧	੩੧੫
ਮੁੰਢੈ ਦੀ ਖਸਲਤਿ ਨ ਗਈਆ ਅੰਧੇ ਵਿਛੁੜਿ ਚੋਟਾ ਖਾਏ ॥	ਬਿਹਾ ੪, ਵਾਰ ੪ ਸ, ੩, ੨ : ੨	੫੪੯
ਮੁਦਤਿ ਪਈ ਚਿਰਾਣੀਆ ਫਿਰਿ ਕੜੂ ਆਵੈ ਰੁਤਿ ॥	ਮਾਰੂ ੫, ਵਾਰ ੫ ਸ, ੫, ੩ : ੨	੧੦੯੫
ਮੁੰਦਾ ਸੰਤੋਖੁ ਸਰਮੁ ਪਤੁ ਝੋਲੀ ਧਿਆਨ ਕੀ ਕਰਹਿ ਬਿਭੂਤਿ ॥	ਜਪੁ ੧, ੨੮ : ੧	੬
ਮੁੰਦ੍ਰਾ ਤੇ ਘਟ ਭੀਤਰਿ ਮੁੰਦ੍ਰਾ ਕਾਂਇਆ ਕੀਜੈ ਖਿੰਥਾਤਾ ॥	ਗਉ ੧, ੧੫, ੧ : ੧	੧੫੫
ਮੁੰਦ੍ਰਾ ਪਾਇ ਫਿਰੈ ਸੰਸਾਰਿ ॥	ਰਾਮ ੩, ਵਾਰ ੧੧ ਸ, ੧, ੨ : ੧੧	੯੫੨
ਮੁੰਦ੍ਰਾ ਫਟਕ ਬਨਾਈ ਕਾਨਿ ॥	ਰਾਮ ੧, ਅਸ ੨, ੬ : ੧	੯੦੩
ਮੁਦ੍ਰਾ ਮਦਕ ਸਹਜ ਧੁਨਿ ਲਾਗੀ ਸੁਖਮਨ ਪੋਚਨਹਾਰੀ ਰੇ ॥	ਰਾਮ ਕਬ, ੧, ੨ : ੨	੯੬੯
ਮੁੰਦ੍ਰਾ ਮੋਨਿ ਦਇਆ ਕਰਿ ਝੋਲੀ ਪਤ੍ਰ ਕਾ ਕਰਹੁ ਬੀਚਾਰੁ ਰੇ ॥	ਰਾਮ ਕਬ, ੭, ੧ : ੧	੯੭੦
ਮੁੰਧ ਇਆਣੀ ਦੁੰਮਣੀ ਸੂਹੈ ਵੇਸਿ ਲੋਭਾਇ ॥	ਸੂਹੀ ੩, ਵਾਰ ੩ ਸ, ੩, ੨ : ੩	੭੮੬
ਮੁੰਧ ਇਆਣੀ ਪੇਈਅੜੈ ਕਿਉ ਕਰਿ ਹਰਿ ਦਰਸਨੁ ਪਿਖੈ ॥	ਸਿਰੀ ੪, ਛੰਤ ੧, ੧ : ੧	੭੮
ਮੁੰਧ ਇਆਣੀ ਪੇਈਅੜੈ ਗੁਰਮੁਖਿ ਹਰਿ ਦਰਸਨੁ ਦਿਖੈ ॥	ਸਿਰੀ ੪, ਛੰਤ ੧, ੧ : ੬	੭੮
ਮੁੰਧ ਇਆਣੀ ਭੋਲੀ ਨਿਗੁਣੀਆ ਜੀਉ ਪਿਰੁ ਅਗਮ ਅਪਾਰਾ ॥	ਗਉ ੩, ਛੰਤ ੩, ੪ : ੧	੨੪੫
ਮੁੰਧ ਇਆਣੀ ਮਨਮੁਖੀ ਫਿਰਿ ਆਵਣ ਜਾਣਾ ਅੰਬੁ ॥	ਸੂਹੀ ੪, ੩, ੨ : ੧	੭੩੨
ਮੁੰਧ ਸਹਜਿ ਸਲੋਨੜੀਏ ਇਕ ਪ੍ਰੇਮ ਬਿਨੰਤੀ ਰਾਮ ॥	ਆਸਾ ੧, ਛੰਤ ੧, ੨ : ੧	੪੩੬
ਮੁੰਧ ਸੁਹਾਵੀ ਸੋਹਣੀ ਜਿਸੁ ਘਰਿ ਸਹਜਿ ਭਤਾਰੁ ॥	ਸੂਹੀ ੩, ਵਾਰ ੫ ਸ, ੩, ੨ : ੩	੭੮੭
ਮੁੰਧ ਜੋਬਨਿ ਬਾਲੜੀਏ ਮੇਰਾ ਪਿਰੁ ਰਲੀਆਲਾ ਰਾਮ ॥	ਆਸਾ ੧, ਛੰਤ ੧, ੧ : ੧	੪੩੫
ਮੁੰਧ ਨਵੇਲੜੀਆ ਗੋਇਲਿ ਆਈ ਰਾਮ ॥	ਬਿਲਾ ੧, ਛੰਤ ੧, ੧ : ੧	੮੪੩
ਮੁੰਧ ਨਿਮਾਨੜੀਆ ਜੀਉ ਬਿਨੁ ਧਨੀ ਪਿਆਰੇ ॥	ਗਉ ੧, ਛੰਤ ੧, ੨ : ੧	੨੪੨
ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉ ਪ੍ਰਭ ਮਿਲਾ ਪਿਆਰੇ ॥	ਤੁਖਾ ੧, ਛੰਤ ੪, ੩ : ੩	੧੧੧੧
ਮੁੰਧ ਰੈਣਿ ਦੁਹੇਲੜੀਆ ਜੀਉ ਨੀਦ ਨ ਆਵੈ ॥	ਗਉ ੧, ਛੰਤ ੧, ੧ : ੧	੨੪੨
ਮੁੰਧੇ ਸੂਹਾ ਪਰਹਰਹੁ ਲਾਲੁ ਕਰਹੁ ਸੀਗਾਰੁ ॥	ਸੂਹੀ ੩, ਵਾਰ ੫ ਸ, ੩, ੨ : ੧	੭੮੭
ਮੁੰਧੇ ਕੂੜਿ ਮੁਠੀ ਕੂੜਿਆਰਿ ॥	ਸਿਰੀ ੩, ੬੧, ੧*: ੧	੩੮
ਮੁੰਧੇ ਗੁਣਹੀਣੀ ਸੁਖੁ ਕੇਹਿ ॥	ਸਿਰੀ ੧, ਅਸ ੫, ੧*: ੧	੫੬
ਮੁੰਧੇ ਗੁਣ ਦਾਸੀ ਸੁਖੁ ਹੋਇ ॥	ਸਿਰੀ ੧, ਅਸ ੬, ੧*: ੧	੫੬

ਮੁੰਧੇ ਤੂ ਚਲੁ ਗੁਰ ਕੈ ਭਾਇ ॥	ਸਿਰੀ ੩, ੬੨, ੧*: ੧	-	੩੮
ਮੁੰਧੇ ਪਿਰ ਬਿਨੁ ਕਿਆ ਸੀਗਾਰੁ ॥	ਸਿਰੀ ੧, ੧੩, ੧*: ੧	-	੧੮
ਮੁਨਿ ਜਨ ਸੇਖ ਨ ਲਹਹਿ ਭੇਵ ॥	ਬਸੰ ੫, ੫, ੨ : ੨	-	੧੧੮੧
ਮੁਨਿ ਜਨ ਸੇਵਕ ਸਾਧਿਕਾ ਨਾਮਿ ਰਤੇ ਗੁਣਤਾਸੁ ॥	ਸਿਰੀ ੧, ਅਸ ੭, ੬ : ੨	-	੫੭
ਮੁਨਿ ਜਨ ਤਾ ਕੀ ਸੇਵ ਕਰੇ ॥	ਮਾਲੀ ੫, ੫, ੧ : ੪	-	੯੮੭
ਮੁਨਿ ਜੋਗੀ ਸਾਸਤ੍ਰਗਿ ਕਹਾਵਤ ਸਭ ਕੀਨ੍ਹੇ ਬਸਿ ਅਪਨਹੀ ॥	ਗੂਜ ੫, ੧੪, ੧ : ੧	-	੪੯੮
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥	ਮਾਰੂ ੫, ਵਾਰ, ੧੮ : ੬	-	੧੧੦੦
ਮੁਰਾਰਿ ਸਹਾਇ ਹੋਹੁ ਦਾਸ ਕਉ ਕਰੁ ਗਹਿ ਉਧਰਹੁ ਮੀਤ ॥	ਧਨਾ ੫, ੪੪, ੧*: ੨	-	੬੮੧
ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥	ਮਾਰੂ ੧, ੬, ੧ : ੧	-	੯੯੧
ਮੁਲਾਂ ਕਹਹੁ ਨਿਆਉ ਖੁਦਾਈ ॥	ਪ੍ਰਭਾ ਕਬ, ੪, ੧*: ੧	-	੧੩੫੦
ਮੁਲਿ ਨ ਘਿਧਾ ਮੈ ਕੂ ਸਤਿਗੁਰਿ ਦਿਤਾ ॥	ਰਾਮ ੫, ਵਾਰ ੧੭ ਸ, ੫, ੨ : ੨	-	੯੬੪
ਮੁਲਿ ਨ ਪਾਇਆ ਜਾਇ ਕਿਸੈ ਵਿਟਹੁ ਰਹੇ ਲੋਕ ਵਿਲਲਾਇ ॥	ਰਾਮ ੩, ਅਨੰ, ੩੦ : ੨	-	੯੨੧
ਮੋੁਲਿ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟਿ ॥	ਮਾਰੂ ੩, ਵਾਰ ੧ ਸ, ੧, ੧ : ੪	-	੧੦੮੭
ਮੂਈ ਸੁਰਤਿ ਬਾਦੁ ਅਹੰਕਾਰੁ ॥	ਗਉ ੧, ੪, ੨ : ੩	-	੧੫੨
ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ ॥	ਮਲਾ ਨਾਮ, ੨, ੨ : ੧	-	੧੨੯੨
ਮੂਏ ਕਉ ਸਚੁ ਰੋਵਹਿ ਮੀਤ ॥	ਆਸਾ ੧, ਅਸ ੪, ੫ : ੧	-	੪੧੩
ਮੂਏ ਕਉ ਕਹੁ ਮਾਰੇ ਕਉਨੁ ॥	ਗਉ ੧, ਅਸ ੨, ੫ : ੧	-	੨੨੧
ਮੂਏ ਕਉ ਰੋਵਹਿ ਕਿਸਹਿ ਸੁਣਾਵਹਿ ਭੈ ਸਾਗਰ ਅਸਰਾਲਿ ਪਇਆ ॥	ਰਾਮ ੧, ਅਸ ੭, ੯ : ੧	-	੯੦੬
ਮੂਏ ਕਉ ਰੋਵੈ ਦੁਖੁ ਕੋਇ ॥	ਆਸਾ ੧, ਅਸ ੪, ੨ : ੧	-	੪੧੩
ਮੂਏ ਬਿਨੁ ਜੀਵਨੁ ਨਾਹੀ ॥	ਸੋਰ ਕਬ, ੬, ੧ : ੪	-	੬੫੫
ਮੂਏ ਮਰਮੁ ਕੋ ਕਾ ਕਰ ਜਾਨਾ ॥	ਗਉ ਕਬ, ੮, ੩ : ੨	-	੩੨੫
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥	ਚਉ ੫, ੭ : ੨	-	੧੩੬੪
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥	ਚਉ ੫, ੫ : ੨	-	੧੩੬੪
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥	ਚਉ ੫, ੩ : ੨	-	੧੩੬੪
ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥	ਚਉ ੫, ੪ : ੧	-	੧੩੬੪
ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥	ਚਉ ੫, ੧੦ : ੨	-	੧੩੬੪
ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥	ਚਉ ੫, ੬ : ੧	-	੧੩੬੪
ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥	ਮਾਰੂ ੫, ਵਾਰ ੨੦ ਸ, ੫, ੨ : ੨	-	੧੧੦੧
ਮੂਡ ਪਲੋਸਿ ਕਮਰ ਬਧਿ ਪੋਥੀ ॥	ਗੋਂਡ ਕਬ, ੬, ੩ : ੩	-	੮੭੧
ਮੂਡ ਮੁੰਡਾਏ ਜੌ ਸਿਧਿ ਪਾਈ ॥	ਗਉ ਕਬ, ੪, ੨ : ੧	-	੩੨੪
ਮੂੰਡਿ ਮੁੰਡਾਇਐ ਜੇ ਗੁਰੁ ਪਾਈਐ ਹਮ ਗੁਰੁ ਕੀਨੀ ਗੰਗਾਤਾ ॥	ਗਉ ੧, ੧੫, ੨ : ੧	-	੧੫੫
ਮੂੰਡੁ ਮੁਡਾਇ ਜਟਾ ਸਿਖ ਬਾਧੀ ਮੋਨਿ ਰਹੈ ਅਭਿਮਾਨਾ ॥	ਮਾਰੂ ੧, ਅਸ ੭, ੫ : ੧	-	੧੦੧੩
ਮੂ ਤਨਿ ਪ੍ਰੇਮੁ ਅਥਾਹ ਪਸਣ ਕੂ ਸਚਾ ਧਣੀ ॥	ਮਾਰੂ ੫, ਵਾਰ ੧੫ ਸ, ੫, ੩ : ੨	-	੧੦੯੯
ਮੂਤ ਪਲੀਤੀ ਕਪੜੁ ਹੋਇ ॥	ਜਪੁ ੧, ੨੦ : ੩	-	੪
ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥	ਮਾਰੂ ੫, ਵਾਰ ੧੨ ਸ, ੫, ੩ : ੧	-	੧੦੯੮
ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥	ਮਾਰੂ ੫, ਵਾਰ ੧੩ ਸ, ੫, ੧ : ੧	-	੧੦੯੮
ਮੂੰਦਿ ਲੀਏ ਦਰਵਾਜੇ ॥	ਸੋਰ ਕਬ, ੧੦, ੧ : ੩	-	੬੫੬
ਮੂੰ ਪਿਰੀਆ ਸਉ ਨੇਹੁ ਕਿਉ ਸਜਣ ਮਿਲਹਿ ਪਿਆਰਿਆ ॥	ਸਲੋ ੪, ੪ : ੧	-	੧੪੨੧
ਮੂਰਖ ਅੰਧਿਆ ਅੰਧੀ ਧਾਤੁ ॥	ਸਾਰ ੪, ਵਾਰ ੬ ਸ, ੧, ੧ : ੯	-	੧੨੩੯
ਮੂਰਖ ਅੰਧੇ ਤ੍ਰੈ ਗੁਣ ਸੇਵਹਿ ਮਾਇਆ ਕੈ ਬਿਉਹਾਰੀ ॥	ਸਾਰ ੪, ਵਾਰ ੨੪ ਸ, ੩, ੧ : ੩	-	੧੨੪੬
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥	ਵਡ ੪, ਵਾਰ ੯ ਸ, ੩, ੧ : ੪	-	੫੮੯
ਮੂਰਖ ਸਚੁ ਨ ਜਾਣਨ੍ਹੀ ਮਨਮੁਖੀ ਜਨਮੁ ਗਵਾਇਆ ॥	ਆਸਾ ੧, ਵਾਰ, ੮ : ੪	-	੪੬੭
ਮੂਰਖ ਸਿਉ ਨਹ ਲੁਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥	ਮਾਰੂ ੪, ਸੋਲਾ ੨, ੫ : ੩	-	੧੦੭੦
ਮੂਰਖ ਸਿਉ ਬੋਲੇ ਝਖ ਮਾਰੀ ॥	ਗੋਂਡ ਕਬ, ੧, ੨ : ੨	-	੮੭੦
ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਣਾ ॥	ਰਾਮ ੩, ਵਾਰ ੧੩ ਸ, ੩, ੧ : ੨	-	੯੫੩
ਮੂਰਖ ਗੰਢੁ ਪਵੈ ਮੁਹਿ ਮਾਰ ॥	ਮਾਝ ੧, ਵਾਰ ੧੨ ਸ, ੧, ੨ : ੧੨	-	੧੪੩
ਮੂਰਖ ਗਣਤ ਗਣਾਇ ਝਗੜਾ ਪਾਇਆ ॥	ਮਾਝ ੧, ਵਾਰ, ੪ : ੬	-	੧੩੯

ਮੇਰੀ ਮੇਰੀ ਧਾਰੀ ॥	ਮਾਰੂ ੫, ੧੭, ੩ : ੩	-	੧੦੦੪
ਮੇਰੇ ਇਕੁ ਖਿਨੁ ਪ੍ਰਾਨ ਨ ਰਹਹਿ ਬਿਨੁ ਪ੍ਰੀਤਮ ਬਿਨੁ ਦੇਖੇ ਮਰਹਿ ਮੇਰੀ ਮਾਇਆ ॥	ਰਾਮ ੪, ੫, ੭ : ੧	-	੮੮੨
ਮੇਰੇ ਸਤਿਗੁਰ ਅਪਨੇ ਬਾਲਿਕ ਰਾਖਹੁ ਲੀਲਾ ਧਾਰਿ ॥	ਆਸਾ ੫, ੩੭, ੧*: ੧	-	੩੭੯
ਮੇਰੇ ਸਤਿਗੁਰ ਹੀ ਪਤਿ ਰਾਖੁ ॥	ਮਾਰੂ ੫, ੧੬, ੧*: ੧	-	੧੦੦੩
ਮੇਰੇ ਸਤਿਗੁਰ ਕੇ ਮਨਿ ਬਚਨ ਨ ਭਾਏ ਸਭ ਫੋਕਟ ਚਾਰ ਸੀਗਾਰੇ ॥	ਨਟ ੪, ਅਸ ੫, ੩ : ੨	-	੯੮੩
ਮੇਰੇ ਸਤਿਗੁਰਾ ਹਉ ਤੁਧੁ ਵਿਟਹੁ ਕੁਰਬਾਣੁ ॥	ਸਿਰੀ ੫, ੯੮, ੧*: ੧	-	੫੨
ਮੇਰੇ ਸਤਿਗੁਰਾ ਮੈ ਹਰਿ ਹਰਿ ਨਾਮੁ ਦ੍ਰਿੜਾਇ ॥	ਮਾਰੂ ੪, ੩, ੧*: ੧	-	੯੯੬
ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥	ਸਿਰੀ ੪, ੬੫, ੧*: ੧	-	੩੯
ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥	ਧਨਾ ੪, ੧੩, ੧*: ੧	-	੬੭੦
ਮੇਰੇ ਸਾਹਿਬ ਹਉ ਕੀਤਾ ਤੇਰਾ ॥	ਆਸਾ ੧, ੨੮, ੧*: ੧	-	੩੫੭
ਮੇਰੇ ਸਾਹਿਬ ਤੂੰ ਅੰਤਰ ਕੀ ਬਿਧਿ ਜਾਣਹਿ ॥	ਸੂਹੀ ੪, ੧੩, ੧*: ੧	-	੭੩੫
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥	ਸੂਹੀ ੫, ੫੬, ੧*: ੧	-	੭੪੯
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥	ਗਉ ੧, ੧੭, ੧*: ੧	-	੧੫੬
ਮੇਰੇ ਸਾਹਿਬਾ ਹਉ ਆਪੇ ਭਰਮਿ ਭੁਲਾਣੀ ॥	ਬਸੰ ੧, ੧੦, ੧*: ੧	-	੧੧੭੧
ਮੇਰੇ ਸਾਹਿਬਾ ਤੇਰੇ ਚੋਜ ਵਿਡਾਣਾ ॥	ਸੋਰ ੧, ੪, ੧*: ੧	-	੫੯੬
ਮੇਰੇ ਸਾਜਨ ਹਰਿ ਹਰਿ ਨਾਮੁ ਸਮਾਲਿ ॥	ਸਿਰੀ ੫, ੯੯, ੧*: ੧	-	੫੨
ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ ॥	ਰਾਮ ਸੁੰਦ, ਸਦ, ੩ : ੧	-	੯੨੩
ਮੇਰੇ ਸੁੰਦਰ ਗਹਿਰ ਗੰਭੀਰ ਲਾਲ ॥	ਬਸੰ ੧, ੫, ੧*: ੧	-	੧੧੬੯
ਮੇਰੇ ਹਰਿ ਜੀਉ ਏਵੈ ਭਾਵਦਾ ਗੁਰਮੁਖਿ ਤਰਾਇਆ ॥	ਸਾਰ ੪, ਵਾਰ, ੧੮ : ੪	-	੧੨੪੪
ਮੇਰੇ ਹਰਿ ਜੀਉ ਸਭੁ ਕੋ ਤੇਰੈ ਵਸਿ ॥	ਸੂਹੀ ੪, ੧੫, ੧*: ੧	-	੭੩੬
ਮੇਰੇ ਹਰਿ ਪ੍ਰਭ ਕੀ ਮੈ ਬਾਤ ਸੁਨਾਵੈ ਤਿਸੁ ਮਨੁ ਦੇਵਉ ਕਟਿ ਕਾਟ ॥	ਮਾਲੀ ੪, ੬, ੧ : ੧	-	੯੮੬
ਮੇਰੇ ਹਰਿ ਪ੍ਰਭ ਭਾਵੈ ਸੋ ਕਰੈ ਹਰਿ ਰੰਗਿ ਹਰਿ ਰਾਪੈ ਰਾਮ ॥	ਬਿਲਾ ੪, ਛੰਤ ੧, ੨ : ੩	-	੮੪੪
ਮੇਰੇ ਹਰਿ ਪ੍ਰੀਤਮ ਕੀ ਕੋਈ ਬਾਤ ਸੁਨਾਵੈ ਸੋ ਭਾਈ ਸੋ ਮੇਰਾ ਬੀਰ ॥	ਗੋਂਡ ੪, ੬, ੨ : ੧	-	੮੬੧
ਮੇਰੇ ਕਰਤੇ ਏਵੈ ਭਾਵਦਾ ਮਨਮੁਖ ਭਰਮਾਣੇ ॥	ਗਉ ੩, ੩੭, ੩ : ੪	-	੧੬੩
ਮੇਰੇ ਗੁਣ ਅਵਗਨ ਨ ਬੀਚਾਰਿਆ ॥	ਸਿਰੀ ੧, ਅਸ ੨੮, ੧੮ : ੧	-	੭੨
ਮੇਰੇ ਗੋਬਿਦ ਅਪੁਨੇ ਜਨ ਕਉ ਦੇਹਿ ਵਡਿਆਈ ॥	ਸੋਰ ੪, ੯, ੧*: ੧	-	੬੦੭
ਮੇਰੇ ਗੋਵਿੰਦਾ ਗੁਣ ਗਾਵਾ ਤ੍ਰਿਪਤਿ ਮਨਿ ਹੋਇ ॥	ਸਿਰੀ ੪, ੬੭, ੧*: ੧	-	੪੦
ਮੇਰੇ ਗ੍ਰਿਹ ਆਏ ਰਾਜਾ ਰਾਮ ਭਤਾਰਾ ॥	ਆਸਾ ਕਬ, ੨੪, ੧*: ੨	-	੪੮੨
ਮੇਰੇ ਜੀਅੜਿਆ ਪਰਦੇਸੀਆ ਕਿਤੁ ਪਵਹਿ ਜੰਜਾਲੇ ਰਾਮ ॥	ਆਸਾ ੧, ਛੰਤ ੫, ੩ : ੧	-	੪੩੯
ਮੇਰੇ ਠਾਕੁਰ ਹਥਿ ਵਡਿਆਈਆ ਮੇਲਹਿ ਮਨਿ ਚਾਉ ॥	ਮਾਰੂ ੧, ਅਸ ੬, ੨ : ੩	-	੧੦੧੨
ਮੇਰੇ ਠਾਕੁਰ ਹਮ ਬਾਰਿਕ ਸਰਣਿ ਤੁਮਾਰੀ ॥	ਸੋਰ ੩, ੧, ੧*: ੧	-	੫੯੯
ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥	ਸੋਰ ੧, ਅਸ ੪, ੭ : ੨	-	੬੩੭
ਮੇਰੇ ਠਾਕੁਰ ਹਾਥਿ ਵਡਿਆਈਆ ਭਾਣੈ ਪਤਿ ਪਾਈਐ ॥	ਆਸਾ ੧, ਅਸ ੧੯, ੨ : ੨	-	੪੨੧
ਮੇਰੇ ਠਾਕੁਰ ਰਖਿ ਲੇਵਹੁ ਕਿਰਪਾ ਧਾਰੀ ॥	ਗੂਜ ੫, ੨, ੧*: ੧	-	੪੯੫
ਮੇਰੇ ਠਾਕੁਰੁ ਕੇ ਜਨ ਅਲਿਪਤ ਹੈ ਮੁਕਤੇ ਜਿਉ ਮੁਰਗਾਈ ਪੰਕੁ ਨ ਭੀਜੈ ॥	ਕਲਿ ੪, ਅਸ ੨, ੨ : ੨	-	੧੩੨੪
ਮੇਰੇ ਠਾਕੁਰ ਕੇ ਜਨ ਇਨਹੁ ਨ ਬਾਛਹਿ ਹਰਿ ਮਾਗਹਿ ਹਰਿ ਰਸੁ ਦੀਜੈ ॥	ਕਲਿ ੪, ਅਸ ੧, ੬ : ੨	-	੧੩੨੩
ਮੇਰੇ ਠਾਕੁਰ ਕੇ ਜਨ ਪ੍ਰੀਤਮ ਪਿਆਰੇ ਜੋ ਹੋਵਹਿ ਦਾਸਨਿ ਦਾਸਾ ॥	ਬਸੰ ੪, ਅਸ ੧, ੭ : ੨	-	੧੧੯੧
ਮੇਰੇ ਠਾਕੁਰ ਕੇਤੇ ਅਗਨਤ ਉਧਾਰੇ ॥	ਮਾਰੂ ੫, ੨, ੧*: ੧	-	੯੯੯
ਮੇਰੇ ਠਾਕੁਰ ਕੈ ਦੀਬਾਨਿ ਖਬਰਿ ਹੋਈ ਗੁਰਿ ਗਿਆਨੁ ਖੜਗੁ ਲੈ ਮਾਰੇ ॥	ਨਟ ੪, ਅਸ ੬, ੭ : ੨	-	੯੮੩
ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥	ਨਟ ੪, ਅਸ ੩, ੨ : ੨	-	੯੮੧
ਮੇਰੇ ਠਾਕੁਰ ਪੂਰੈ ਤਖਤਿ ਅਡੋਲੁ ॥	ਸਿਰੀ ੧, ੯, ੧*: ੧	-	੧੭
ਮੇਰੇ ਠਾਕੁਰ ਬਾਲਕੁ ਇਕਤੁ ਘਰਿ ਆਣੁ ॥	ਬਸੰ ੪, ਅਸ ੧, ੧*: ੧	-	੧੧੯੧
ਮੇਰੇ ਠਾਕੁਰ ਭਾਣੇ ਸਿਰਜਿ ਸਮਾਏ ॥	ਬਸੰ ੧, ਅਸ ੬, ੩ : ੨	-	੧੧੯੦
ਮੇਰੇ ਦੋਖ ਗਨੇ ਨ ਜਾਹਿ ॥	ਬਿਲਾ ੫, ਅਸ ੨, ੪ : ੩	-	੮੩੮
ਮੇਰੇ ਪੂਰੇ ਸਤਗੁਰ ਭਾਵੈ ॥	ਸੋਰ ੫, ੬੪, ੨ : ੪	-	੬੨੫
ਮੇਰੇ ਪ੍ਰਭ ਸਾਚੇ ਕੈ ਮਨਿ ਭਾਏ ॥	ਗਉ ੩, ਅਸ ੫, ੩ : ੨	-	੨੩੧

ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥	ਸੋਰ ੪, ੫, ੧*: ੧ -	੬੦੬
ਮੇਰੇ ਮਨ ਜਪੀਐ ਹਰਿ ਭਗਵੰਤਾ ॥	ਸੋਰ ੫, ਅਸ ੧, ੧*: ੧ -	੬੩੯
ਮੇਰੇ ਮਨ ਜਪੁ ਜਪਿ ਹਰਿ ਨਾਰਾਇਣ ॥	ਨਟ ੫, ੭, ੧*: ੧ -	੯੭੯
ਮੇਰੇ ਮਨ ਜਪੁ ਜਪਿ ਜਗੰਨਾਥੇ ॥	ਕਲਿ ੪, ੩, ੧*: ੧ -	੧੩੨੦
ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰੁ ॥	ਸਿਰੀ ੩, ੪੭, ੧*: ੧ -	੨੯
ਮੇਰੇ ਮਨ ਜਾਪਿ ਪ੍ਰਭ ਕਾ ਨਾਉ ॥	ਗੂਜ ੫, ੨੮, ੧*: ੧ -	੫੦੧
ਮੇਰੇ ਮਨ ਤਨਿ ਵੇਦਨ ਗੁਰ ਬਿਰਹੁ ਲਗਾਵੈ ॥	ਮਾਝ ੪, ੨, ੪ : ੨ -	੯੪
ਮੇਰੇ ਮਨ ਤੂ ਹਰਿ ਹਰਿ ਨਾਮੁ ਧਿਆਇ ॥	ਵਡ ੩, ੪, ੧*: ੧ -	੫੫੯
ਮੇਰੇ ਮਨ ਧਿਆਇ ਹਰਿ ਹਰਿ ਨਾਉ ॥	ਆਸਾ ੫, ੧੩੭, ੧*: ੧ -	੪੦੫
ਮੇਰੇ ਮਨ ਨਾਮ ਸਿਉ ਕਰਿ ਪ੍ਰੀਤਿ ॥	ਮਾਰੂ ੫, ੨੬, ੧*: ੧ -	੧੦੦੬
ਮੇਰੇ ਮਨ ਨਾਮ ਕੀ ਕਰਿ ਟੇਕ ॥	ਮਾਰੂ ੫, ੨੯, ੧*: ੧ -	੧੦੦੭
ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ ਤੇ ਸਾਕਤ ਨਰ ਜਮਿ ਘੁਟੀਐ ॥	ਗਉ ੪, ੫੭, ੪ : ੧ -	੧੭੦
ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥	ਗਉ ੫, ੧੫੩*, ੨ : ੧ -	੨੧੩
ਮੇਰੇ ਮਨ ਨਾਮੁ ਅੰਮ੍ਰਿਤੁ ਪੀਉ ॥	ਮਾਰੂ ੫, ੨੮, ੧*: ੧ -	੧੦੦੭
ਮੇਰੇ ਮਨ ਨਾਮੁ ਹਿਰਦੈ ਧਾਰਿ ॥	ਮਾਰੂ ੫, ੨੭, ੧*: ੧ -	੧੦੦੭
ਮੇਰੇ ਮਨ ਨਾਮੁ ਹਰੀ ਭਜੁ ਸਦਾ ਦੀਬਾਣੁ ॥	ਗੋਂਡ ੪, ੪, ੧*: ੧ -	੮੬੧
ਮੇਰੇ ਮਨ ਨਾਮੁ ਜਪਤ ਉਧਰੇ ॥	ਮਾਰੂ ੪, ੧, ੧*: ੧ -	੯੯੫
ਮੇਰੇ ਮਨ ਨਾਮੁ ਜਪਤ ਤਰਿਆ ॥	ਮਾਰੂ ੪, ੨, ੧*: ੧ -	੯੯੫
ਮੇਰੇ ਮਨ ਨਾਮੁ ਨਿਤ ਨਿਤ ਲੇਹ ॥	ਮਾਰੂ ੫, ੨੫, ੧*: ੧ -	੧੦੦੬
ਮੇਰੇ ਮਨ ਪਰਦੇਸੀ ਵੇ ਪਿਆਰੇ ਆਉ ਘਰੇ ॥	ਆਸਾ ੪, ਛੰਤ ੨੧, ੧ : ੧ -	੪੫੧
ਮੇਰੇ ਮਨ ਪ੍ਰਭ ਸਰਣਾਈ ਪਾਇ ॥	ਸਿਰੀ ੫, ੮੨, ੧*: ੧ -	੪੬
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥	ਕਾਨ ੫, ੨੯, ੧*: ੧ -	੧੩੦੩
ਮੇਰੇ ਮਨ ਬੈਰਾਗੀਆ ਤੂੰ ਬੈਰਾਗੁ ਕਰਿ ਕਿਸੁ ਦਿਖਾਵਹਿ ॥	ਆਸਾ ੩, ਛੰਤ ੭, ੨ : ੧ -	੪੪੦
ਮੇਰੇ ਮਨ ਭਜੁ ਹਰਿ ਹਰਿ ਨਾਮੁ ਗੁਪਾਲਾ ॥	ਮਾਲੀ ੪, ੫, ੧*: ੧ -	੯੮੫
ਮੇਰੇ ਮਨ ਭਜੁ ਠਾਕੁਰ ਅਗਮ ਅਪਾਰੇ ॥	ਨਟ ੪, ਅਸ ੬, ੧*: ੧ -	੯੮੩
ਮੇਰੇ ਮਨ ਭਜੁ ਰਾਮ ਨਾਮ ਅਤਿ ਪਿਰਗਾ ॥	ਸੂਹੀ ੪, ੨, ੧*: ੧ -	੭੩੧
ਮੇਰੇ ਮਨ ਭਜੁ ਰਾਮ ਨਾਮ ਹਰਿ ਨਿਮਖਫਾ ॥	ਪ੍ਰਭਾ ੪, ੫, ੧*: ੧ -	੧੩੩੬
ਮੇਰੇ ਮਨ ਭਜੁ ਰਾਮ ਨਾਮੁ ਸਭਿ ਅਰਥਾ ॥	ਜੈਤ ੪, ੧, ੧*: ੧ -	੬੯੬
ਮੇਰੇ ਮਨ ਭਜੁ ਰਾਮ ਨਾਮੈ ਰਾਮਾ ॥	ਬਿਲਾ ੪, ੨, ੧*: ੧ -	੭੯੯
ਮੇਰੇ ਮਨ ਮਨ ਹੀ ਉਲਟਿ ਸਮਾਨਾ ॥	ਗਉ ਕਬ, ਅਸ ੪੭, ੧*: ੧ -	੩੩੩
ਮੇਰੇ ਮਨ ਮੁਖਿ ਹਰਿ ਹਰਿ ਹਰਿ ਬੋਲੀਐ ॥	ਦੇਵ ੪, ੩, ੧*: ੧ -	੫੨੭
ਮੇਰੇ ਮਨ ਮੈ ਹਰਿ ਬਿਨੁ ਅਵਰੁ ਨ ਕੋਇ ॥	ਸੋਰ ੪, ੨, ੧*: ੧ -	੬੦੫
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥	ਕੇਦਾ ੪, ੧, ੧*: ੧ -	੧੧੧੮
ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥	ਬਸੰ ੩, ੧੮, ੧*: ੧ -	੧੧੭੭
ਮੇਰੇ ਮਨ ਲੈ ਲਾਹਾ ਘਰਿ ਜਾਹਿ ॥	ਸਿਰੀ ੧, ੧੭, ੧*: ੧ -	੨੦
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸਿ ਤਰਿਆ ॥	ਗੂਜ ੫, ੧, ੧*: ੧ -	੪੯੫
ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ ॥	ਗੂਜ ੫, ਸੋਦ ੫, ੧*: ੧ -	੧੦
ਮੇਰੇ ਮਾਨ ਕੋ ਅਸਥਾਨੁ ॥	ਮਾਰੂ ੫, ਅਸ ੨, ੧*: ੧ -	੧੦੧੭
ਮੇਰੇ ਮੀਤ ਸਖਾ ਹਰਿ ਜੀਉ ਗੁਰ ਪੁਰਖ ਬਿਧਾਤੇ ॥	ਗਉ ੫, ਛੰਤ ੧, ੧ : ੨ -	੨੪੭
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥	ਗੂਜ ੪, ਸੋਦ ੪, ੧*: ੧ -	੧੦
ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥	ਗੂਜ ੪, ੧, ੧*: ੧ -	੪੯੨
ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ ॥	ਬਿਲਾ ੫, ੮੧, ੧*: ੧ -	੮੨੦
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥	ਗਉ ਰਵਿ, ੧, ੪ : ੨ -	੩੪੬
ਮੇਰੇ ਰਾਜਨ ਮੈ ਬੈਰਾਗੀ ਜੋਗੀ ॥	ਗਉ ਕਬ, ਅਸ ੫੩, ੧*: ੧ -	੩੩੪
ਮੇਰੇ ਰਾਮ ਐਸਾ ਖੀਰੁ ਬਿਲੋਈਐ ॥	ਗਉ ਕਬ, ਅਸ ੪੬, ੧*: ੧ -	੩੩੨
ਮੇਰੇ ਰਾਮ ਇਹ ਨੀਚ ਕਰਮ ਹਰਿ ਮੇਰੇ ॥	ਗਉ ੪, ੫੦, ੧*: ੧ -	੧੬੭
ਮੇਰੇ ਰਾਮ ਹਉ ਸੋ ਥਾਨੁ ਭਾਲਣ ਆਇਆ ॥	ਸੂਹੀ ੫, ੪੯, ੧*: ੧ -	੭੪੭

ਮੇਰੈ ਮਨਿ ਗੁਪਤ ਹੀਰੁ ਹਰਿ ਰਾਖਾ ॥	ਜੈਤ ੪, ੨, ੧*: ੧	੬੯੬
ਮੇਰੈ ਮਨਿ ਚੀਤਿ ਆਏ ਪ੍ਰਿਅ ਰੰਗਾ ॥	ਸਾਰ ੫, ੩੦, ੧*: ੧	੧੨੧੦
ਮੇਰੈ ਮਨਿ ਤਨਿ ਅੰਮ੍ਰਿਤ ਮੀਠ ਲਗਾਨਾ ॥	ਜੈਤ ੪, ੭, ੩ : ੨	੬੯੮
ਮੇਰੈ ਮਨਿ ਤਨਿ ਆਸਾ ਪੂਰੀਆ ਮੇਰੇ ਗੋਵਿੰਦਾ ਹਰਿ ਮਿਲਿਆ ਮਨਿ ਵਾਧਾਈਆ ਜੀਉ ॥	ਗਉ ੪, ੬੭, ੩ : ੪	੧੭੪
ਮੇਰੈ ਮਨਿ ਤਨਿ ਆਨੰਦ ਭਏ ਮੈ ਦੇਖਿਆ ਹਰਿ ਰਾਉ ॥	ਸਾਰ ੪, ੧੦, ੨ : ੨	੧੨੦੧
ਮੇਰੈ ਮਨਿ ਤਨਿ ਨਾਮੁ ਅਧਾਰੁ ਹਰਿ ਮੈ ਮੇਲੇ ਪੁਰਖੁ ਸੁਜਾਣੀ ॥	ਮਾਰੂ ੪, ੫, ੨ : ੩	੯੯੭
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥	ਆਸਾ ੪, ਛੰਤ ੧੬, ੨ : ੩	੪੪੯
ਮੇਰੈ ਮਨਿ ਤਨਿ ਪ੍ਰੀਤਿ ਲਗਾਈ ਸਤਿਗੁਰਿ ਹਰਿ ਮਿਲਿਓ ਲਾਇ ਝਪੀਤਾ ॥	ਜੈਤ ੪, ੬, ੧*: ੨	੬੯੮
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥	ਆਸਾ ੪, ੫੬, ੧ : ੧	੩੬੬
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥	ਵਡ ੫, ੯, ੧ : ੪	੫੬੪
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਮੇਰੇ ਗੋਵਿੰਦਾ ਹਰਿ ਪੂੰਜੀ ਰਾਖੁ ਹਮਾਰੀ ਜੀਉ ॥	ਗਉ ੪, ੬੭, ੪ : ੨	੧੭੪
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥	ਗਉ ੪, ੬੬, ੨ : ੧	੧੭੩
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਬਾਣੁ ਜੀਉ ॥	ਗਉ ੪, ੭੦, ੨ : ੧	੧੭੫
ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥	ਗੂਜ ੪, ੫, ੧*: ੧	੪੯੩
ਮੇਰੈ ਮਨਿ ਤਨਿ ਭੁਖ ਅਤਿ ਅਗਲੀ ਕੋਈ ਆਣਿ ਮਿਲਾਵੈ ਮਾਇ ॥	ਸਿਰੀ ੫, ੮੯, ੨ : ੨	੪੯
ਮੇਰੈ ਮਨਿ ਤਨਿ ਲੋਚਾ ਗੁਰਮੁਖੇ ਰਾਮ ਰਾਜਿਆ ਹਰਿ ਸਰਧਾ ਸੇਜ ਵਿਛਾਈ ॥	ਸੂਹੀ ੪, ਛੰਤ ੬, ੩ : ੩	੭੭੭
ਮੇਰੈ ਮਨਿ ਤਨਿ ਵਡੜੀ ਗੋਵਿੰਦ ਪ੍ਰਭ ਆਸਾ ਜੀਉ ॥	ਗਉ ੪, ੬੯, ੪ : ੧	੧੭੫
ਮੇਰੈ ਮਨਿ ਤਨਿ ਵਾਸੈ ਨਾਮੁ ਹਰਿ ॥	ਗਉ ੫, ੧੪੫*, ੪ : ੨	੨੧੧
ਮੇਰੈ ਮਨਿ ਪ੍ਰੇਮੁ ਲਗੋ ਹਰਿ ਤੀਰ ॥	ਗੋਂਡ ੪, ੬, ੧*: ੧	੮੬੧
ਮੇਰੈ ਮਨਿ ਬਾਸਿਬੋ ਗੁਰ ਗੋਬਿੰਦ ॥	ਸਾਰ ੫, ੭, ੧*: ੧	੧੨੦੪
ਮੇਰੈ ਮਨਿ ਬੈਰਾਗੁ ਭਇਆ ਜੀਉ ਕਿਉ ਦੇਖਾ ਪ੍ਰਭ ਦਾਤੇ ॥	ਗਉ ੫, ਛੰਤ ੧, ੧ : ੧	੨੪੭
ਮੇਰੈ ਮਨਿ ਬੈਰਾਗੁ ਭਇਆ ਬੈਰਾਗੀ ਮਿਲਿ ਗੁਰ ਦਰਸਨਿ ਸੁਖੁ ਪਾਏ ॥	ਵਡ ੪, ਛੰਤ ੧, ੩ : ੪	੫੭੨
ਮੇਰੈ ਮਨਿ ਮਿਸਟ ਲਗੇ ਪ੍ਰਿਅ ਬੋਲਾ ॥	ਸਾਰ ੫, ੩੬, ੧*: ੧	੧੨੧੧
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ॥	ਵਡ ੪, ਛੰਤ ੧, ੧ : ੬	੫੭੨
ਮੇਰੈ ਮਨਿ ਮੇਰੈ ਮਨਿ ਸਤਿਗੁਰਿ ਪ੍ਰੀਤਿ ਲਗਾਈ ਰਾਮ ॥	ਵਡ ੪, ਛੰਤ ੧, ੧ : ੧	੫੭੨
ਮੇਰੈ ਮਨਿ ਰਾਮ ਨਾਮੁ ਜਪਿਓ ਗੁਰ ਵਾਕ ॥	ਕਾਨ ੪, ੪, ੧*: ੧	੧੨੯੫
ਮੇਰੈ ਮਾਥੈ ਲਾਗੀ ਲੇ ਧੂਰਿ ਗੋਬਿੰਦ ਚਰਨਨ ਕੀ ॥	ਧਨਾ ਨਾਮ, ੫, ੧*: ੧	੬੯੪
ਮੇਰੋ ਅਉਰ ਪੜ੍ਹਨ ਸਿਉ ਨਹੀ ਕਾਮੁ ॥	ਬਸੰ ਕਬ, ੪, ੧*: ੨	੧੧੯੪
ਮੇਰੋ ਸੁੰਦਰੁ ਕਹਹੁ ਮਿਲੈ ਕਿਤੁ ਗਲੀ ॥	ਦੇਵ ੪, ੨, ੧*: ੧	੫੨੭
ਮੇਰੋ ਗੁਰ ਪ੍ਰਸਾਦਿ ਮਨੁ ਮਾਨਿਆ ॥	ਸੋਰ ਕਬ, ੫, ੪ : ੪	੬੫੫
ਮੇਰੋ ਗੁਰੁ ਰਖਵਾਰੋ ਮੀਤ ॥	ਸੋਰ ੫, ੩੭, ੧*: ੧	੬੧੮
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥	ਬਸੰ ਕਬ, ੫, ੧*: ੨	੧੧੯੪
ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥	ਮਾਲੀ ਨਾਮ, ੨, ੧*: ੧	੯੮੮
ਮੇਰੋ ਮਨੁ ਜਤ ਕਤ ਤੁਝਹਿ ਸਮ੍ਹਾਰੈ ॥	ਸਾਰ ੫, ੫੨, ੧*: ੧	੧੨੧੪
ਮੇਲਹਿ ਤੁਝਹਿ ਰਜਾਇ ਸਬਦੁ ਕਮਾਈਐ ॥	ਸੂਹੀ ੧, ਅਸ ੪, ੨ : ੨	੭੫੨
ਮੇਲਤ ਚੁਨਤ ਖਿਨੁ ਪਲੁ ਚਸਾ ਲਾਗੈ ਤਬ ਲਗੁ ਮੇਰਾ ਮਨੁ ਰਾਮ ਗੁਨ ਗਾਵੈ ॥	ਆਸਾ ੪, ੬੨, ੨ : ੨	੩੬੮
ਮੇਲਿ ਲਏ ਪੂਰਨ ਵਡਭਾਗੀ ॥	ਗਉ ੫, ੧੬੨, ੧*: ੨	੧੯੮
ਮੇਲਿ ਲੀਓ ਆਪੇ ਸੁਖਦਾਤੈ ਨਾਨਕ ਹਰਿ ਰਾਖੀ ਪਾਤੀ ॥	ਧਨਾ ੫, ੪੩, ੨ : ੨	੬੮੧
ਮੇਲਿ ਲੇਹੁ ਨਾਨਕ ਬੇਚਾਰੇ ॥	ਗਉ ੫, ਬਾਅ, ੩੮ : ੮	੨੫੮
ਮੇਲਿ ਲੈਹੁ ਦਇਆਲ ਢਹਿ ਪਏ ਦੁਆਰਿਆ ॥	ਜੈਤ ੫, ਵਾਰ, ੧੬ : ੧	੭੦੯
ਮੇਲਿ ਲੈਹੁ ਨਾਨਕ ਅਰਦਾਸੇ ॥	ਸੂਹੀ ੫, ਅਸ ੧, ੮ : ੨	੭੫੯
ਮੇਲੀ ਅਪਨੇ ਉਨਿ ਲੇ ਬਾਂਧੇ ॥	ਆਸਾ ੫, ੮੭, ੩ : ੩	੩੯੨
ਮੇਲੁ ਭਇਆ ਸਤਿਗੁਰੂ ਮਿਲਾਇਆ ॥	ਰਾਮ ੧, ਓਅੰ, ੨੧ : ੯	੯੩੨
ਮੇਲੁ ਭਇਆ ਚਿਰੀ ਵਿਛੁੰਨਿਆ ਗੁਰ ਪੁਰਖਿ ਮਿਲਾਏ ॥	ਸੂਹੀ ੩, ਵਾਰ, ੧੭ : ੪	੭੯੧
ਮੈ ਊਪਰਿ ਨਦਰਿ ਕਰੀ ਪਿਰਿ ਸਾਚੈ ਮੈ ਛੋਡਿਅੜਾ ਮੇਰਾ ਤੇਰਾ ॥	ਵਡ ੪, ੩, ੩ : ੨	੫੬੧

ਮੈ ਓਲ੍ਗੀਆ ਓਲ੍ਗੀ ਹਮ ਛੋਰੂ ਥਾਰੇ ॥	ਆਸਾ ੧, ਅਸ ੧੯, ੧*: ੧	-	੪੨੧
ਮੈ ਅਉਖਧੁ ਮੰਤ੍ਰੁ ਦੀਜੈ ਗੁਰ ਪੂਰੇ ਮੈ ਹਰਿ ਹਰਿ ਨਾਮਿ ਉਧਰੀਐ ਜੀਉ ॥	ਮਾਝ ੪, ੩, ੩ : ੩	-	੯੫
ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥	ਗੋਂਡ ਨਾਮ, ੩, ੧*: ੨	-	੮੭੩
ਮੈ ਅੰਤਰਿ ਪ੍ਰੇਮੁ ਪਿਰੰਮ ਕਾ ਕਿਉ ਸਜਣੁ ਮਿਲੈ ਮਿਲਾਸਿ ॥	ਮਾਰੂ ੪, ੪, ੧ : ੩	-	੯੯੬
ਮੈ ਅੰਤਰਿ ਵੇਦਨ ਪ੍ਰੇਮ ਕੀ ਗੁਰ ਦੇਖਤ ਮਨੁ ਸਾਧਾਰਿਆ ॥	ਸੂਹੀ ੪, ਛੰਤ ੫, ੪ : ੩	-	੭੭੬
ਮੈ ਅੰਧੁਲੇ ਹਰਿ ਟੇਕ ਟਿਕਾਈ ॥	ਗਉ ੪, ੩੯, ੪ : ੩	-	੧੬੪
ਮੈ ਅੰਧੁਲੇ ਹਰਿ ਨਾਮੁ ਲਕੁਟੀ ਟੋਹਣੀ ॥	ਸੂਹੀ ੧, ਅਸ ੫, ੧*: ੧	-	੭੫੨
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥	ਤਿਲੰ ਨਾਮ, ੨, ੧*: ੧	-	੭੨੭
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥	ਸਿਰੀ ੧, ਅਸ ੮, ੨ : ੩	-	੫੮
ਮੈ ਅੰਧੁਲੇ ਨਾਵੈ ਕੀ ਜੋਤਿ ॥	ਮਲਾ ੧, ਅਸ ੪, ੧*: ੧	-	੧੨੭੪
ਮੈ ਅਨਦਿਨੋ ਸਦ ਸਦ ਸਦਾ ਹਰਿ ਜਪਿਆ ਹਰਿ ਨਾਉ ॥	ਸਾਰ ੪, ੧੦, ੨ : ੪	-	੧੨੦੧
ਮੈ ਅਨਾਥੁ ਪ੍ਰਭ ਕਹਉ ਕਾਹਿ ॥	ਬਸੰ ਕਬ, ੫, ੧ : ੩	-	੧੧੯੪
ਮੈ ਅਵਗਣ ਭਰਪੂਰਿ ਸਰੀਰੇ ॥	ਵਡ ੪, ੧, ੨ : ੧	-	੫੬੧
ਮੈ ਅਵਗਣ ਮਨ ਮਾਹਿ ਸਰੀਰਾ ॥	ਬਸੰ ੧, ਅਸ ੪, ੩ : ੩	-	੧੧੮੯
ਮੈ ਅਵਰੁ ਗਿਆਨੁ ਨ ਧਿਆਨੁ ਪੂਜਾ ਹਰਿ ਨਾਮੁ ਅੰਤਰਿ ਵਸਿ ਰਹੇ ॥	ਬਿਲਾ ੧, ਛੰਤ ੨, ੧ : ੫	-	੮੪੪
ਮੈ ਅਵਰੁ ਨ ਕੋਈ ਸੂਝੈ ਬੂਝੈ ਮਨਿ ਹਰਿ ਜਪੁ ਜਪਉ ਜਪਾਇਆ ॥	ਰਾਮ ੪, ੫, ੩ : ੧	-	੮੮੨
ਮੈ ਅਵਰੁ ਨ ਦੀਸੈ ਸਰਬ ਤੋਹ ॥	ਬਸੰ ੧, ੫, ੧ : ੨	-	੧੧੬੯
ਮੈ ਆਇ ਮਿਲਹੁ ਜਗਜੀਵਨ ਪਿਆਰੇ ॥	ਮਾਝ ੪, ੪, ੪ : ੧	-	੯੫
ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀਉ ॥	ਸੂਹੀ ੧, ਕੁਚ, ੩ : ੬	-	੭੬੩
ਮੈ ਆਹੀ ਓੜਿ ਤੁਹਾਰਿ ਨਾਨਕ ਬਲਿਹਾਰੀਆ ॥	ਗਉ ੫, ਅਸ ੧੨, ੫ : ੨	-	੨੪੧
ਮੈ ਆਧਾਰੁ ਤੇਰਾ ਤੂ ਖਸਮੁ ਮੇਰਾ ਮੈ ਤਾਣੁ ਤਕੀਆ ਤੇਰਓ ॥	ਬਿਲਾ ੧, ਛੰਤ ੨, ੪ : ੫	-	੮੪੪
ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥	ਸਿਰੀ ੧, ੧, ੧*: ੨	-	੧੪
ਮੈ ਇਕੁ ਨਾਮੁ ਨ ਵੀਸਰੈ ਸਾਚੇ ਗੁਰ ਬੁਧਿ ॥	ਆਸਾ ੧, ਅਸ ੧੪, ੨ : ੨	-	੪੧੮
ਮੈ ਏਹਾ ਆਸ ਏਹੋ ਆਧਾਰੁ ॥	ਸਿਰੀ ੧, ੨੯, ੧*: ੪	-	੨੪
ਮੈ ਸਹੁ ਦਾਤਾ ਏਕੁ ਹੈ ਅਵਰੁ ਨਾਹੀ ਕੋਈ ॥	ਆਸਾ ੩, ੫੨, ੧*: ੧	-	੩੬੫
ਮੈ ਸਤ ਕਾ ਹਲੁ ਜੋਆਇਆ ॥	ਸਿਰੀ ੫, ਅਸ ੨੯, ੨ : ੨	-	੭੩
ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥	ਸੂਹੀ ੪, ਅਸ ੨, ੮ : ੧	-	੭੫੯
ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ ॥	ਵਡ ੩, ਅਲਾ ੩, ੩ : ੨	-	੫੮੪
ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥	ਵਡ ੫, ੯, ੪ : ੧	-	੫੬੪
ਮੈ ਸਭੁ ਕਿਛੁ ਛੋਡਿ ਪ੍ਰਭ ਤੁਹੀ ਧਿਆਇਆ ॥	ਆਸਾ ੫, ੫, ੧ : ੪	-	੩੭੧
ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥	ਵਡ ੫, ੯, ੫ : ੩	-	੫੬੪
ਮੈ ਸੁਖੀ ਹੂੰ ਸੁਖੁ ਪਾਇਆ ॥	ਸਿਰੀ ੫, ਅਸ ੨੯, ੯ : ੧	-	੭੩
ਮੈ ਸੋ ਧਨੁ ਪਲੈ ਸਾਚੁ ਅਖੂਟੁ ॥	ਆਸਾ ੧, ਅਸ ੫, ੪ : ੩	-	੪੧੪
ਮੈ ਹਰਿ ਹਰਿ ਖਰਚੁ ਲਇਆ ਬੰਨਿ ਪਲੈ ॥	ਮਾਝ ੪, ੧, ੨ : ੧	-	੯੪
ਮੈ ਹਰਿ ਹਰਿ ਨਾਮੁ ਅਧਾਰੁ ਰਮੰਈਆ ॥	ਬਿਲਾ ੪, ਅਸ ੧, ੧*: ੧	-	੮੩੩
ਮੈ ਹਰਿ ਹਰਿ ਨਾਮੁ ਧਰ ਸੋਈ ॥	ਸੂਹੀ ੪, ੧੨, ੧*: ੧	-	੭੩੫
ਮੈ ਹਰਿ ਹਰਿ ਨਾਮੁ ਵਿਸਾਹੁ ॥	ਸੂਹੀ ੪, ਅਸ ੨, ੧*: ੧	-	੭੫੮
ਮੈ ਹਰਿ ਹਰਿ ਨਾਮੁ ਵਿਸਾਹੁ ਹੈ ਹਰਿ ਨਾਮੇ ਹੀ ਜਤਿ ਪਤਿ ॥	ਸਿਰੀ ੪, ਵਣ ੧, ੫ : ੪	-	੮੨
ਮੈ ਹਰਿ ਨਾਮੁ ਨ ਵੀਸਰੈ ਹਰਿ ਨਾਮੁ ਰਤਨੁ ਵੇਸਾਹੁ ॥	ਸਿਰੀ ੧, ਅਸ ੧੬, ੮ : ੨	-	੬੪
ਮੈ ਹਰਿ ਨਾਮੈ ਹਰਿ ਬਿਰਹੁ ਲਗਾਈ ਜੀਉ ॥	ਗਉ ੪, ੬੯, ੧ : ੧	-	੧੭੫
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥	ਆਸਾ ੪, ਛੰਤ ੧੬, ੩ : ੩	-	੪੪੯
ਮੈ ਹਰਿ ਬਿਨੁ ਅਵਰੁ ਨ ਕੋਇ ॥	ਸਿਰੀ ੪, ਵਣ ੧, ੧ : ੧	-	੮੧
ਮੈ ਹਰਿ ਬਿਨੁ ਅਵਰੁ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰਿ ਸਖਾਇਆ ॥	ਰਾਮ ੪, ੫, ੧*: ੨	-	੮੮੨
ਮੈ ਹਰਿ ਬਿਨੁ ਟੇਕ ਧਰ ਅਵਰ ਨ ਕਾਈ ਤੂ ਕਰਤੇ ਰਾਖੁ ਮੈ ਨਿਮਾਣੀ ਹੇ ॥	ਮਾਰੂ ੪, ਸੋਲਾ ੨, ੧੩ : ੩	-	੧੦੭੧
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥	ਆਸਾ ੪, ੫੪, ੧*: ੨	-	੩੬੬
ਮੈ ਹਰਿ ਬਿਰਹੀ ਹਰਿ ਨਾਮੁ ਹੈ ਕੋਈ ਆਣਿ ਮਿਲਾਵੈ ਮਾਇ ॥	ਮਾਰੂ ੪, ੩, ੨ : ੧	-	੯੯੬

ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਦੁਖੁ ਸੁਖੁ ਤੁਝ ਹੀ ਪਾਸਿ ॥	ਸੂਹੀ ੪, ੧੨, ੨ : ੨	-	੭੩੫
ਮੈ ਹੋਰੁ ਨ ਕੋਈ ਤੁਧੈ ਜੇਹਾ ॥	ਮਾਝ ੩, ਅਸ ੬, ੭ : ੧	-	੧੧੨
ਮੈ ਕਰਮਹੀਣ ਕਬ ਹੀ ਗਲਿ ਲਾਵੈ ॥	ਵਡ ੪, ੨, ੪ : ੨	-	੫੬੧
ਮੈ ਕਾਮਣਿ ਮੇਰਾ ਕੰਤੁ ਕਰਤਾਰੁ ॥	ਭੈਰ ੩, ੪, ੧ : ੧	-	੧੧੨੮
ਮੈ ਕਿਆ ਜਾਨਉ ਬਾਬਾ ਰੇ ॥	ਗੋਂਡ ਕਬ, ੨, ੧*: ੨	-	੮੭੦
ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ ॥	ਸੋਰ ੧, ੮, ੧ : ੨	-	੫੯੭
ਮੈ ਕੀਏ ਮਿਤ੍ਰ ਅਨੇਕ ਇਕਸੁ ਬਲਿਹਾਰੀਆ ॥	ਗਉ ੫, ਅਸ ੧੨, ੪ : ੧	-	੨੪੧
ਮੈ ਕੀਤਾ ਨ ਜਾਤਾ ਹਰਾਮਖੋਰੁ ॥	ਸਿਰੀ ੧, ੨੯, ੪ : ੧	-	੨੪
ਮੈ ਕੀ ਨਦਰਿ ਨ ਆਵਹੀ ਵਸਹਿ ਹਭੀਆਂ ਨਾਲਿ ॥	ਵਡ ੧, ੧, ੩ : ੧	-	੫੫੭
ਮੈ ਖੋਜਤ ਖੋਜਤ ਜੀ ਹਰਿ ਨਿਹਚਲੁ ਸੁ ਘਰੁ ਪਾਇਆ ॥	ਸੂਹੀ ੫, ਛੰਤ ੧੧, ੪ : ੧	-	੭੮੫
ਮੈ ਗਰੀਬ ਸਚੁ ਟੇਕ ਤੂੰ ਮੇਰੇ ਸਤਿਗੁਰ ਪੂਰੇ ॥	ਆਸਾ ੫, ੧੧੧, ੧*: ੧	-	੩੯੮
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥	ਤਿਲੰ ਨਾਮ, ੨, ੧*: ੨	-	੭੨੭
ਮੈਗਲਹਿ ਕਾਮੈ ਬੰਧੁ ॥	ਬਿਲਾ ੫, ਅਸ ੨, ੮ : ੩	-	੮੩੮
ਮੈਗਲ ਜਿਉ ਫਾਸਸਿ ਕਾਮਹਾਰ ॥	ਬਸੰ ੧, ਅਸ ੨, ੨ : ੩	-	੧੧੮੮
ਮੈ ਗਲਿ ਅਉਗਣ ਮੁਠੜੀ ਬਿਨੁ ਪਿਰ ਝੂਰਿ ਮਰਾਉ ॥	ਮਾਰੂ ੧, ਅਸ ੯, ੨ : ੨	-	੧੦੧੪
ਮੈ ਗੁਣ ਗਲਾ ਕੇ ਸਿਰਿ ਭਾਰ ॥	ਆਸਾ ੧, ੯, ੧ : ੧	-	੩੫੧
ਮੈ ਗੁਨ ਬੰਧ ਸਗਲ ਕੀ ਜੀਵਨਿ ਮੇਰੀ ਜੀਵਨਿ ਮੇਰੇ ਦਾਸ ॥	ਸਾਰ ਨਾਮ, ੩, ੨ : ੧	-	੧੨੫੩
ਮੈ ਗੁਰ ਪਰਸਾਦੀ ਜਾਨੀ ॥	ਸੋਰ ਨਾਮ, ੧, ੨ : ੪	-	੬੫੭
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥	ਸੂਹੀ ੪, ਅਸ ੨, ੮ : ੨	-	੭੫੯
ਮੈ ਗੁਰ ਬਿਨੁ ਅਵਰੁ ਨ ਕੋਈ ਬੇਲੀ ਗੁਰੁ ਸਤਿਗੁਰੁ ਪ੍ਰਾਣ ਹਮ੍ਾਰੇ ॥	ਵਡ ੪, ਛੰਤ ੩, ੪ : ੪	-	੫੭੪
ਮੈ ਗੁਰ ਮਿਲਿ ਉਚ ਦੁਮਾਲੜਾ ॥	ਸਿਰੀ ੫, ਅਸ ੨੯, ੧੭ : ੨	-	੭੪
ਮੈ ਗੁਰੁ ਪੂਛਿਆ ਆਪਣਾ ਸਾਚਾ ਬੀਚਾਰੀ ਰਾਮ ॥	ਆਸਾ ੧, ਛੰਤ ੫, ੨ : ੨	-	੪੩੯
ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥	ਮਾਰੂ ੫, ਵਾਰ, ੧੨ : ੩	-	੧੦੯੮
ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥	ਮਾਰੂ ੫, ਵਾਰ, ੨੦ : ੪	-	੧੧੦੧
ਮੈ ਛਡਿਆ ਸਭੋ ਧੰਧੜਾ ॥	ਸਿਰੀ ੫, ਅਸ ੨੯, ੮ : ੧	-	੭੩
ਮੈ ਜਾਣਿਆ ਵਡ ਹੰਸੁ ਹੈ ਤਾਂ ਮੈ ਕੀਤਾ ਸੰਗੁ ॥	ਸਲੋ ਫਰ, ੧੨੩ : ੧	-	੧੩੮੪
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥	ਵਡ ੪, ਵਾਰ ੧ ਸ, ੩, ੨ : ੧	-	੫੮੫
ਮੈ ਜੀ ॥	ਧਨਾ ਨਾਮ, ੪, ੩ : ੪	-	੬੯੪
ਮੈ ਜੀਤਿਓ ਜਨਮੁ ਅਪਾਰੁ ਬਹੁਰਿ ਨ ਹਾਰੀਆ ॥	ਗਉ ੫, ਅਸ ੧੨, ੬ : ੨	-	੨੪੧
ਮੈ ਜੁਗਿ ਜੁਗਿ ਦਯੈ ਸੇਵੜੀ ॥	ਸਿਰੀ ੫, ਅਸ ੨੯, ੨੧ : ੧	-	੭੪
ਮੈਡਾ ਮਨੁ ਰਤਾ ਆਪਨੜੇ ਪਿਰ ਨਾਲਿ ॥	ਮਾਰੂ ੧, ਅਸ ੯, ੧*: ੧	-	੧੦੧੪
ਮੈਣ ਕੇ ਦੰਤ ਕਿਉ ਖਾਈਐ ਸਾਰੁ ॥	ਰਾਮ ੧, ਸਿਗੋ, ੪੫ : ੧	-	੯੪੩
ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥	ਧਨਾ ਰਵਿ, ੨, ੧*: ੨	-	੬੯੪
ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ ॥	ਗਉ ੫, ਅਸ ੧੨, ੨ : ੨	-	੨੪੦
ਮੈ ਤੁਝ ਬਿਨੁ ਅਵਰੁ ਨ ਕੋਇ ਨਦਰਿ ਨਿਹਾਲੀਐ ॥	ਆਸਾ ੧, ਅਸ ੧੬, ੯ : ੨	-	੪੨੦
ਮੈ ਤੁਝ ਬਿਨੁ ਅਵਰੁ ਨ ਭਾਵਈ ਤੂੰ ਭਾਵਹਿ ਸੁਖੁ ਹੋਇ ॥	ਸਿਰੀ ੧, ਅਸ ੧੩, ੧*: ੨	-	੬੧
ਮੈ ਤੁਝ ਬਿਨੁ ਬੇਲੀ ਕੋ ਨਹੀ ਤੂ ਅੰਤਿ ਸਖਾਈ ॥	ਸੂਹੀ ੩, ਵਾਰ, ੨੦ : ੩	-	੭੯੨
ਮੈ ਤਨਿ ਅਵਗਣ ਏਤੜੇ ਖਸਮੁ ਨ ਫੇਰੇ ਚਿਤੁ ॥	ਸੂਹੀ ੩, ਵਾਰ ੧੫ ਸ, ੧, ੩ : ੨	-	੭੯੦
ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥	ਰਾਮ ੧, ਓਅੰ, ੪੪ : ੪	-	੯੩੬
ਮੈ ਤਨਿ ਅਵਗਣ ਬਹੁਤੁ ਕਿ ਅਵਗਣ ਛਾਇਆ ॥	ਫੁਨ ੫, ੫ : ੩	-	੧੩੬੨
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ ॥	ਸੂਹੀ ੪, ੧੨, ੨ : ੧	-	੭੩੫
ਮੈ ਤਾਂ ਨਾਮੁ ਤੇਰਾ ਆਧਾਰੁ ॥	ਆਸਾ ੧, ੧੮, ੧*: ੧	-	੩੫੪
ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥	ਮਾਰੂ ੫, ਵਾਰ, ੧੨ : ੪	-	੧੦੯੮
ਮੈ ਦਰਿ ਮਾਗਉ ਨੀਤਾ ਨੀਤ ॥	ਤਿਲੰ ੧, ੨, ੧ : ੪	-	੭੨੧
ਮੈ ਦਰਿ ਮਾਗਤੁ ਭੀਖਿਆ ਪਾਇ ॥	ਤਿਲੰ ੧, ੨, ੧*: ੨	-	੭੨੧
ਮੈ ਦੀਜੈ ਨਾਮ ਨਿਵਾਸੁ ਅੰਤਰਿ ਸਾਂਤਿ ਹੋਇ ॥	ਸੂਹੀ ੧, ਅਸ ੫, ੮ : ੧	-	੭੫੩

ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ ॥	ਸੂਹੀ ੧, ਅਸ ੩, ੮ : ੨	-	੭੫੨
ਮੈ ਦੇਖਾਲਿਹੁ ਤਿਸੁ ਸਾਲਾਹੀ ॥	ਮਾਰੂ ੧, ਸੋਲਾ ੫, ੯ : ੨	-	੧੦੨੫
ਮੈ ਦੇਵਾਨਾ ਭਇਆ ਅਤੀਤੁ ॥	ਤਿਲੰ ੧, ੨, ੧ : ੨	-	੭੨੧
ਮੈ ਧਨੁ ਦੀਜੈ ਹਰਿ ਅੰਮ੍ਰਿਤ ਨਾਮੁ ॥	ਗਉ ੧, ਅਸ ੧੪, ੪ : ੩	-	੨੨੭
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥	ਸਿਰੀ ੧, ਅਸ ੮, ੧*: ੨	-	੫੮
ਮੈ ਧਰ ਸਚੇ ਨਾਮ ਕੀ ਹਰਿ ਨਾਮਿ ਰਹਾ ਲਿਵ ਲਾਇ ॥	ਸੂਹੀ ੪, ਅਸ ੨, ੯ : ੨	-	੭੫੯
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥	ਸਿਰੀ ੫, ੮੨, ੩ : ੨	-	੪੬
ਮੈ ਧਰ ਨਾਮੁ ਅਧਾਰੁ ਹੈ ਹਰਿ ਨਾਮੈ ਤੇ ਗਤਿ ਮਤਿ ॥	ਸਿਰੀ ੪, ਵਣ ੧, ੫ : ੩	-	੮੨
ਮੈ ਧਰ ਨਾਮੁ ਜਿਉ ਰਾਖਹੁ ਰਹਨਾ ॥	ਗਉ ੧, ਅਸ ੧੪, ੩ : ੩	-	੨੨੭
ਮੈਨਦੰਤ ਨਿਕਸੇ ਗੁਰ ਬਚਨੀ ਸਾਰੁ ਚਬਿ ਚਬਿ ਹਰਿ ਰਸੁ ਪੀਜੈ ॥	ਕਲਿ ੪, ਅਸ ੩, ੩ : ੨	-	੧੩੨੪
ਮੈ ਨ ਮਰਉ ਮਰਿਬੋ ਸੰਸਾਰਾ ॥	ਗਉ ਕਬ, ੧੨, ੧*: ੧	-	੩੨੫
ਮੈ ਨਾਹੀ ਕਛੁ ਆਹਿ ਨ ਮੋਰਾ ॥	ਗਉ ਕਬ, ਅਸ ੬੦, ੧*: ੧	-	੩੩੬
ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ ॥	ਬਿਲਾ ਸਧ, ੧, ੪ : ੧	-	੮੫੮
ਮੈ ਨਾਹੀ ਕਿਸੀ ਕਾ ਦੇਨਾ ॥	ਸੋਰ ਕਬ, ੧੧, ੧ : ੪	-	੬੫੬
ਮੈ ਨਾਹੀ ਕੀਤਾ ਲਬੋ ॥	ਸੋਰ ਕਬ, ੧੧, ੪ : ੧	-	੬੫੬
ਮੈ ਨਾਹੀ ਪ੍ਰਭ ਸਭੁ ਕਿਛੁ ਤੇਰਾ ॥	ਬਿਲਾ ੫, ੧੧੭, ੧*: ੧	-	੮੨੭
ਮੈ ਨਾਮੁ ਹਰਿ ਕਾ ਹਾਰੁ ਕੰਠੇ ਸਾਚ ਸਬਦੁ ਨੀਸਾਣਿਆ ॥	ਬਿਲਾ ੧, ਛੰਤ ੨, ੨ : ੫	-	੮੪੪
ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥	ਮਾਰੂ ੫, ਵਾਰ, ੨੧ : ੮	-	੧੧੦੨
ਮੈ ਨਿਧਰਿਆ ਧਰ ਏਕ ਤੂੰ ਮੈ ਤਾਣੁ ਸਤਾਣਾ ॥	ਆਸਾ ੧, ਅਸ ੨੦, ੧ : ੨	-	੪੨੧
ਮੈ ਨਿਰਖਤ ਨਿਰਖਤ ਸਰੀਰੁ ਸਭੁ ਖੋਜਿਆ ਇਕੁ ਗੁਰਮੁਖਿ ਚਲਤੁ ਦਿਖਾਇਆ ॥	ਬਸੰ ੪, ਅਸ ੧, ੩ : ੧	-	੧੧੭੧
ਮੈ ਨਿਰਗੁਣ ਬਖਸਿ ਨਾਨਕੁ ਵੇਚਾਰਾ ॥	ਵਡ ੪, ੨, ੫ : ੨	-	੫੬੧
ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ ॥	ਸ਼ਲੋ ੫, ੧ : ੨	-	੧੪੨੯
ਮੈ ਨਿਰਗੁਣਿ ਮੇਰੀ ਮਾਇ ਆਪਿ ਲੜਿ ਲਾਇ ਲਈ ॥	ਆਸਾ ੫, ੧੦੫, ੩ : ੨	-	੩੯੭
ਮੈ ਨਿਰਗੁਨ ਗੁਣੁ ਨਾਹੀ ਕੋਇ ॥	ਆਸਾ ੫, ੬੯, ੧*: ੧	-	੩੮੮
ਮੈ ਨੀਰੇ ਅਨਿਕ ਭੋਜਨ ਬਹੁ ਬਿੰਜਨ ਤਿਨ ਸਿਉ ਦ੍ਰਿਸਟਿ ਨ ਕਰੈ ਰੁਚਾਂਗੈ ॥	ਸਾਰ ੫, ੨੮, ੧ : ੧	-	੧੨੦੯
ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥	ਗਉ ੩, ਛੰਤ ੨, ੪ : ੨	-	੨੪੪
ਮੈ ਪਤਿ ਕੀ ਪੰਦਿ ਨ ਕਰਣੀ ਕੀ ਕਾਰ ॥	ਸਿਰੀ ੧, ੨੯, ੧*: ੧	-	੨੪
ਮੈ ਪਾਇਓ ਸਰਬ ਨਿਧਾਨੁ ਅਕਥੁ ਕਥਾਰੀਆ ॥	ਗਉ ੫, ਅਸ ੧੨, ੭ : ੧	-	੨੪੧
ਮੈ ਪਿਰੁ ਸਚੁ ਸਾਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ ॥	ਵਡ ੧, ਅਲਾ ੩, ੭ : ੪	-	੫੮੧
ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥	ਵਡ ੩, ਅਲਾ ੩, ੩ : ੬	-	੫੮੪
ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥	ਦੇਵ ੫, ੩੨, ੧*: ੧	-	੫੩੪
ਮੈ ਪ੍ਰਭ ਮਿਲਣ ਪ੍ਰੇਮ ਮਨਿ ਆਸਾ ॥	ਵਡ ੪, ੧, ੧*: ੧	-	੫੬੦
ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ ॥	ਵਡ ੩, ਅਲਾ ੩, ੩ : ੧	-	੫੮੪
ਮੈ ਪ੍ਰਭੁ ਸਜਣੁ ਪਾਇਆ ਜਨ ਨਾਨਕ ਸਹਜਿ ਮਿਲੇਇ ॥	ਕਾਨ ੪, ਵਾਰ ੧੧ ਸ, ੪, ੧ : ੨	-	੧੩੧੭
ਮੈ ਪ੍ਰੇਮੁ ਨ ਚਾਖਿਆ ਮੇਰੇ ਪਿਆਰੇ ਭਾਉ ਕਰੇ ॥	ਆਸਾ ੪, ਛੰਤ ੨੧, ੨ : ੧	-	੪੫੧
ਮੈ ਬਉਰੀ ਮੇਰਾ ਰਾਮੁ ਭਤਾਰੁ ॥	ਭੈਰ ਨਾਮ, ੪, ੧ : ੧	-	੧੧੬੪
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥	ਦੇਵ ੫, ੩੩, ੧*: ੧	-	੫੩੫
ਮੈ ਬਹੁੜਿ ਨ ਤ੍ਰਿਸਨਾ ਭੁਖੜੀ ਹਉ ਰਜਾ ਤ੍ਰਿਪਤਿ ਅਘਾਇ ਜੀਉ ॥	ਸੂਹੀ ੧, ਕੁਚ, ੩ : ੧੨	-	੭੬੩
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥	ਆਸਾ ੫, ੧੦੩, ੧ : ੧	-	੩੯੬
ਮੈ ਬਧੀ ਸਚੁ ਧਰਮ ਸਾਲ ਹੈ ॥	ਸਿਰੀ ੫, ਅਸ ੨੯, ੧੦ : ੧	-	੭੩
ਮੈ ਬਨਜਾਰਨਿ ਰਾਮ ਕੀ ॥	ਗਉ ੧, ੧੯, ੧*: ੧	-	੧੫੭
ਮੈ ਬਿਗਰਿਓ ਬਿਗਰੈ ਮਤਿ ਅਉਰਾ ॥	ਬਿਲਾ ਕਬ, ੨, ੧*: ੨	-	੮੫੫
ਮੈ ਬਿਗਰੇ ਅਪਨੀ ਮਤਿ ਖੋਈ ॥	ਬਿਲਾ ਕਬ, ੨, ੩ : ੧	-	੮੫੫
ਮੈ ਬਿਨੁ ਗੁਰ ਦੇਖੇ ਨੀਦ ਨ ਆਵੈ ॥	ਮਾਝ ੪, ੭, ੪ : ੧	-	੯੪
ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ ॥	ਮਲਾ ੧, ਵਾਰ ੧੯ ਸ, ੧, ੧ : ੬	-	੧੨੮੬
ਮੈ ਮਤ ਜੋਬਨਿ ਗਰਬਿ ਗਾਲੀ ਦੁਧਾ ਥਣੀ ਨ ਆਵਏ ॥	ਗਉ ੧, ਛੰਤ ੧, ੧ : ੫	-	੨੪੨

ਮੋਹਨ ਲਾਲ ਅਨੂਪ ਸਰਬ ਸਾਧਾਰੀਆ ॥	ਗਉ ੫, ਅਸ ੧੨, ੩ : ੧	-	੨੪੧
ਮੋਹਨਿ ਸਿਉ ਬਾਵਰ ਮਨੁ ਮੋਹਿਓ ਝੂਠਿ ਠਗਉਰੀ ਪਾਈ ॥	ਸਾਰ ੫, ੪੪, ੧ : ੨	-	੧੨੧੩
ਮੋਹਨਿ ਮੋਹਿ ਲੀਆ ਮਨੁ ਮੇਰਾ ਬੰਧਨ ਖੋਲਿ ਨਿਰਾਰੇ ॥	ਤੁਖਾ ੧, ਛੰਤ ੫, ੩ : ੫	-	੧੧੧੨
ਮੋਹਨਿ ਮੋਹਿ ਲੀਆ ਮਨੁ ਮੋਹਿ ॥	ਬਸੰ ੧, ਅਸ ੧, ੮ : ੧	-	੧੧੮੭
ਮੋਹਨਿ ਮੋਹਿ ਲੀਆ ਮਨੁ ਮੋਰਾ ਬਡੈ ਭਾਗ ਲਿਵ ਲਾਗੀ ॥	ਸਾਰ ੧, ਅਸ ੨, ੪ : ੧	-	੧੨੩੩
ਮੋਹਨੀ ਮਹਾ ਬਚਿਤ੍ਰਿ ਚੰਚਲਿ ਅਨਿਕ ਭਾਵ ਦਿਖਾਵਏ ॥	ਬਿਲਾ ੫, ਛੰਤ ੩, ੨ : ੩	-	੮੪੭
ਮੋਹਨੀ ਮੋਹਤ ਰਹੈ ਨ ਹੋਰੀ ॥	ਸਾਰ ੫, ੬੦, ੧*: ੧	-	੧੨੧੬
ਮੋਹਨੀ ਮੋਹਿ ਲੀਏ ਤ੍ਰੈ ਗੁਨੀਆ ॥	ਮਾਰੂ ੫, ੧੮, ੧ : ੧	-	੧੦੦੪
ਮੋਹਨੁ ਪ੍ਰਾਨ ਮਾਨ ਰਾਗੀਲਾ ॥	ਗੂਜ ੫, ੧੩, ੧*: ੧	-	੪੯੮
ਮੋਹਨੁ ਲਾਲਨੁ ਪਾਇਓ ਰੀ ॥	ਬਿਲਾ ੫, ੧੨੮, ੨*: ੬	-	੮੩੦
ਮੋਹਨੁ ਲਾਲੁ ਮੇਰਾ ਪ੍ਰੀਤਮ ਮਨ ਪ੍ਰਾਨਾ ॥	ਮਾਰੂ ੫, ੨੧, ੧*: ੧	-	੧੦੦੫
ਮੋਹ ਪਸਾਰ ਨਹੀ ਸੰਗਿ ਬੇਲੀ ਬਿਨੁ ਹਰਿ ਗੁਰ ਕਿਨਿ ਸੁਖੁ ਪਾਇਆ ॥	ਮਾਰੂ ੧, ਸੋਲਾ ੨੨, ੪ : ੩	-	੧੦੪੩
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥	ਸੋਰ ਰਵਿ, ੨, ੩ : ੨	-	੬੫੮
ਮੋਹ ਬਿਆਪੇ ਕਿਛੁ ਸੂਝੈ ਨਾਹੀ ਗੁਰ ਸਬਦੀ ਹਰਿ ਪਾਵਣਿਆ ॥	ਮਾਝ ੩, ਅਸ ੩੧, ੬ : ੩	-	੧੨੮
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥	ਗਉ ੫, ਥਿਤੀ, ੩ : ੭	-	੨੯੭
ਮੋਹ ਭਰਮਿ ਬਹੁ ਜੋਨਿ ਭਵਾਇਆ ॥	ਆਸਾ ੫, ੭੩, ੨ : ੧	-	੩੮੮
ਮੋਹ ਮਗਨ ਅਹੰ ਅੰਧ ਮਮਤਾ ਗੁਰ ਕਿਰਪਾ ਤੇ ਛੂਟੇ ॥	ਸਾਰ ੫, ੧੨, ੩ : ੨	-	੧੨੦੬
ਮੋਹ ਮਗਨ ਕੂਪ ਅੰਧ ਤੇ ਨਾਨਕ ਗੁਰ ਕਾਢ ॥	ਬਿਲਾ ੫, ੬੦, ੪ : ੨	-	੮੧੬
ਮੋਹ ਮਗਨ ਪਤਿਤ ਸੰਗਿ ਪ੍ਰਾਨੀ ਐਸੇ ਮਨਹਿ ਬਿਸਾਰਨ ॥	ਬਿਲਾ ੫, ੮੩, ੧*: ੨	-	੮੨੦
ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ॥	ਜੈਤ ੫, ਛੰਤ ੨, ੧ : ੪	-	੭੦੪
ਮੋਹ ਮਗਨ ਮਹਿ ਰਹਿਆ ਬਿਆਪੇ ॥	ਸੂਹੀ ੫, ਅਸ ੧, ੨ : ੧	-	੭੫੯
ਮੋਹ ਮਗਨ ਮਨੁ ਵਿਆਪਿਆ ਚਿੰਦਾ ॥	ਮਾਰੂ ੫, ਅਸ ੭, ੪ : ੨	-	੧੦੧੯
ਮੋਹ ਮਗਨ ਮੀਠ ਜੋਨਿ ਫਾਸੇ ॥	ਗਉ ੫, ਬਾਅ, ੭ : ੨	-	੨੫੧
ਮੋਹ ਮਗਨ ਲਪਟਤ ਰਹੈਂ ਹਉ ਹਉ ਆਵੈ ਜਾਇ ॥	ਗਉ ੫, ਬਾਅ, ੩੦ : ੬	-	੨੫੬
ਮੋਹ ਮਗਨ ਲਪਟਿਓ ਭ੍ਰਮ ਗਿਰਹ ॥	ਰਾਮ ੫, ੩੨, ੪ : ੩	-	੮੯੩
ਮੋਹ ਮਲਨ ਨੀਦ ਤੇ ਛੁਟਕੀ ਕਉਨੁ ਅਨੁਗ੍ਰਹੁ ਭਇਓ ਰੀ ॥	ਆਸਾ ੫, ੫੧, ੧*: ੧	-	੩੮੩
ਮੋਹ ਮਾਇਆ ਕੈ ਸੰਗਿ ਨ ਲੇਪੁ ॥	ਗਉ ੫, ਸੁਖ ੧੮, ੬ : ੭	-	੨੮੭
ਮੋਹ ਮਾਨ ਧੋਹ ਭਰਮ ਰਾਖਿ ਲੀਜੈ ਕਾਟਿ ਬੇਰੀ ॥	ਕਾਨ ੫, ੧੭, ੧*: ੨	-	੧੩੦੧
ਮੋਹ ਮਾਨ ਭ੍ਰਮੁ ਬਿਨਸਿਓ ਪਾਈ ਸਰਨਿ ਦਇਆਲ ॥	ਗਉ ੫, ਥਿਤੀ, ੬ : ੫	-	੨੯੮
ਮੋਹ ਮਿਥਨ ਦੁਰੰਤ ਆਸਾ ਬਾਸਨਾ ਬਿਕਾਰ ॥	ਗੂਜ ੫, ਅਸ ੨, ੫ : ੧	-	੫੦੮
ਮੋਹ ਰਹਤ ਬਿਕਾਰ ਥਾਕੇ ਪੰਚ ਤੇ ਸੰਗੁ ਤੂਟਾ ॥	ਵਡ ੫, ਛੰਤ ੨, ੩ : ੫	-	੫੭੭
ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥	ਰਾਮ ਸੁੰਦ, ਸਦ, ੬ : ੨	-	੯੨੪
ਮੋਹ ਰੋਗ ਸੋਗ ਤਨੁ ਬਾਧਿਓ ਬਹੁ ਜੋਨੀ ਭਰਮਾਈਐ ॥	ਦੇਵ ੫, ੨੨, ੧ : ੧	-	੫੩੨
ਮੋਹ ਲੋਭ ਡੂਬੌ ਸੰਸਾਰ ॥	ਬਸੰ ੫, ਅਸ ੨, ੩ : ੨	-	੧੧੯੨
ਮੋਹਿ ਅਧਾਰੁ ਨਾਮੁ ਨਾਰਾਇਨ ਜੀਵਨ ਪ੍ਰਾਨ ਧਨ ਮੋਰੇ ॥	ਰਾਮ ਰਵਿ, ੧, ੩ : ੨	-	੯੭੪
ਮੋਹਿ ਅਨਾਥ ਗਰੀਬ ਨਿਮਾਨੀ ॥	ਆਸਾ ੫, ੯੫, ੩ : ੩	-	੩੯੪
ਮੋਹਿ ਅਨਾਥ ਤੁਮਰੀ ਸਰਣਾਈ ॥	ਬਿਲਾ ੫, ੩, ੧ : ੩	-	੮੦੨
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹਰਾ ਧੋਰਾ ॥	ਗੂਜ ੫, ੧੬, ੧*: ੨	-	੪੯੯
ਮੋਹਿ ਅਨਾਥ ਪ੍ਰਭ ਤੇਰੀ ਸਰਣ ॥	ਬਸੰ ੫, ੧੦, ੨ : ੨	-	੧੧੮੩
ਮੋਹਿ ਅਨਾਥ ਪ੍ਰਿਅ ਨਾਥ ਜਿਉ ਜਾਨਹੁ ਤਿਉ ਰਖਹੁ ॥	ਬਿਲਾ ੫, ਛੰਤ ੩, ੩ : ੧	-	੮੪੭
ਮੋਹਿ ਅਨਾਥੁ ਦਾਸੁ ਜਨੁ ਤੇਰਾ ਅਵਰ ਓਟ ਸਗਲੀ ਮੋਹਿ ਤਿਆਗੀ ॥	ਕਾਨ ੫, ੧੮, ੧ : ੧	-	੧੩੦੧
ਮੋਹਿ ਅਵਗਨ ਪ੍ਰਭੁ ਸਦਾ ਦਇਆਲਾ ਮੋਹਿ ਨਿਰਗੁਨਿ ਕਿਆ ਚਤੁਰਾਈ ॥	ਮਲਾ ੫, ੬, ੧ : ੧	-	੧੨੬੭
ਮੋਹਿ ਆਸਰ ਤੁਅ ਚਰਨ ਤੁਮਾਰੀ ਸਰਨਿ ਸਿਧੇ ॥	ਆਸਾ ੫, ਛੰਤ ੬, ੩ : ੨	-	੪੫੬
ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ ਤੂੰ ਆਪਿ ਕਰਹਿ ਪ੍ਰਤਿਪਾਲ ॥	ਧਨਾ ੫, ੧੮, ੧*: ੨	-	੬੭੫
ਮੋਹਿ ਐਸੇ ਬਨਜ ਸਿਉ ਨਹੀਨ ਕਾਜੁ ॥	ਬਸੰ ਕਬ, ੬, ੧*: ੧	-	੧੧੯੪
ਮੋਹਿ ਸੰਤਹ ਟਹਲ ਦੀਜੈ ਗੁਣਤਾਸਿ ॥	ਆਸਾ ੫, ੮੮, ੪ : ੪	-	੩੯੨
ਮੋਹਿ ਸਰਨਿ ਦੀਨ ਦੁਖ ਭੰਜਨ ਤੂੰ ਦੇਹਿ ਸੋਈ ਪ੍ਰਭ ਪਾਈਐ ॥	ਗੂਜ ੫, ੨੨, ੨ : ੧	-	੫੦੦

ਮੋਹਿ ਰੈਣਿ ਨ ਵਿਹਾਵੈ ਨੀਦ ਨ ਆਵੈ ਬਿਨੁ ਦੇਖੇ ਗੁਰ ਦਰਬਾਰੇ ਜੀਉ ॥	ਮਾਝ ੫, ੮, ੩ : ੩	੯੭
ਮੋਹਿ ਲਾਗਤੀ ਤਾਲਾਬੇਲੀ ॥	ਗੋਂਡ ਨਾਮ, ੪, ੧ : ੧	੮੭੪
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥	ਗਉ ੫, ਬਾਅ, ੫੫ ਸ: ੪	੨੬੧
ਮੋਹੀ ਦੇਖਿ ਦਰਸੁ ਨਾਨਕ ਬਲਿਹਾਰੀਆ ॥	ਫੁਨ ੫, ੧ : ੪	੧੩੬੧
ਮੋਹੀ ਪ੍ਰੇਮ ਪਿਰੇ ਪ੍ਰਭਿ ਅਬਿਨਾਸੀ ਰਾਮ ॥	ਬਿਲਾ ੧, ਛੰਤ ੨, ੧ : ੨	੮੪੩
ਮੋਹੁ ਅਰੁ ਭਰਮੁ ਤਜਹੁ ਤੁਮ੍ ਬੀਰ ॥	ਆਸਾ ੧, ੨੩, ੧*: ੧	੩੫੬
ਮੋਹੁ ਸੋਗੁ ਸਭੁ ਭਰਮੁ ਮਿਟਾਈ ॥	ਮਾਰੂ ੫, ਸੋਲਾ ੭, ੨ : ੨	੧੦੭੭
ਮੋਹੁ ਸੋਗੁ ਰੋਗੁ ਲੋਗੁ ਨ ਬਿਆਪੈ ਤਹ ਹਰਿ ਹਰਿ ਹਰਿ ਰਸ ਭੋਗਨੀ ॥	ਰਾਮ ੫, ੩, ੧*: ੨	੮੮੩
ਮੋਹੁ ਸੋਗੁ ਵਿਜੋਗੁ ਹੈ ਪੂਰਬਿ ਲਿਖਿਆ ਕਮਾਇ ॥	ਮਲਾ ੧, ਵਾਰ, ੭ : ੪	੧੨੮੧
ਮੋਹੁ ਕੁਟੰਬੁ ਸਭੁ ਕੂੜੁ ਹੈ ਕੂੜਿ ਰਹਿਆ ਲਪਟਾਇ ॥	ਸਲੋ ੪, ੨੬ : ੨	੧੪੨੪
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥	ਗਉ ੪, ਵਾਰ, ੧੦ : ੩	੩੦੫
ਮੋਹੁ ਕੁਟੰਬੁ ਮੋਹੁ ਸਭ ਕਾਰ ॥	ਆਸਾ ੧, ੨੩, ੧ : ੧	੩੫੬
ਮੋਹੁ ਕੂੜੁ ਕੁਟੰਬੁ ਹੈ ਮਨਮੁਖੁ ਮੁਗਧੁ ਰਤਾ ॥	ਸੂਹੀ ੩, ਵਾਰ, ੫ : ੧	੭੮੭
ਮੋਹੁ ਗੁਮਾਨੁ ਗੁਰ ਸ਼ਬਦਿ ਜਲਾਏ ॥	ਆਸਾ ੩, ੪੯, ੨ : ੧	੩੬੪
ਮੋਹੁ ਤੁਮ ਤਜਹੁ ਸਗਲ ਵੇਕਾਰ ॥	ਆਸਾ ੧, ੨੩, ੧ : ੨	੩੫੬
ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਉ ॥	ਸਵ ੪, ਸਲ੍, ੧ : ੧	੧੪੦੬
ਮੋਹੁ ਮਾਇਆ ਵੇ ਸਭ ਕਾਲਖਾ ਇਨਿ ਮਨਮੁਖਿ ਮੂੜਿ ਸਜੁਤੀਆ ॥	ਸੂਹੀ ੪, ਛੰਤ ੬, ੧ : ੩	੭੭੬
ਮੋਹੇ ਲਾਗਾ ਜਮ ਪੁਰਿ ਜਾਹਿ ॥	ਆਸਾ ੧, ੨੩, ੪ : ੨	੩੫੬
ਮੋ ਕਉ ਇਹ ਬਿਧਿ ਕੋ ਸਮਝਾਵੈ ॥	ਗਉ ੫, ੧੬੩*, ੧*: ੧	੨੧੫
ਮੋ ਕਉ ਸਤਿਗੁਰ ਸਬਦਿ ਬੁਝਾਇਓ ॥	ਗਉ ੫, ੧੩੨*, ੧*: ੨	੨੦੮
ਮੋ ਕਉ ਸਤਿਗੁਰ ਭਏ ਦਇਆਲ ਦੇਵ ॥	ਗਉ ੫, ੧੩੬*, ੧*: ੨	੨੦੯
ਮੋ ਕਉ ਕਹਾ ਸਤਾਵਹੁ ਬਾਰ ਬਾਰ ॥	ਬਸੰ ਕਬ, ੪, ੩ : ੧	੧੧੯੪
ਮੋ ਕਉ ਕਹਾ ਪੜ੍ਾਵਸਿ ਆਲ ਜਾਲ ॥	ਬਸੰ ਕਬ, ੪, ੧ : ੩	੧੧੯੪
ਮੋ ਕਉ ਕੀਜੈ ਦਾਸੁ ਦਾਸ ਦਾਸਨ ਕੋ ਹਰਿ ਦਇਆ ਧਾਰਿ ਜਗੰਨਾਥਾਂ ॥	ਜੈਤ ੪, ੧, ੩ : ੨	੬੯੬
ਮੋ ਕਉ ਕੁਸਲੁ ਬਤਾਵਹੁ ਕੋਈ ॥	ਗਉਂ ਕਬ, ਅਸ ੪੫, ੧*: ੧	੩੩੨
ਮੋ ਕਉ ਕੋਇ ਨ ਜਾਨਤ ਕਹੀਅਤ ਦਾਸੁ ਤੁਮਾਰਾ ॥	ਮਾਰੂ ੫, ੨੨, ੧*: ੧	੧੦੦੫
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥	ਬਸੰ ਕਬ, ੪, ੩ : ੪	੧੧੯੪
ਮੋ ਕਉ ਜਗਜੀਵਨ ਜੀਵਾਲਿ ਲੈ ਸੁਆਮੀ ਰਿਦ ਅੰਤਰਿ ਨਾਮੁ ਵਸਾਇਆ ॥	ਰਾਮ ੪, ੫, ੪ : ੧	੮੮੨
ਮੋ ਕਉ ਤਾਰਿ ਲੇ ਰਾਮਾ ਤਾਰਿ ਲੇ ॥	ਗੋਂਡ ਨਾਮ, ੩, ੧*: ੧	੮੭੩
ਮੋ ਕਉ ਤੂੰ ਨ ਬਿਸਾਰਿ ਤੂ ਨ ਬਿਸਾਰਿ ॥	ਮਲਾ ਨਾਮ, ੨, ੧*: ੧	੧੨੯੨
ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥	ਬਿਲਾ ੫, ੪੧, ੨ : ੨	੮੧੧
ਮੋ ਕਉ ਦੇਹੁ ਦਾਨਾ ॥	ਮਾਰੂ ੫, ੨੧, ੧*: ੨	੧੦੦੫
ਮੋ ਕਉ ਦੋਨਉ ਵਖਤ ਜਿਵਾਲੇ ॥	ਸੋਰ ਕਬ, ੧੧, ੨ : ੪	੬੫੬
ਮੋ ਕਉ ਧਾਰਿ ਕ੍ਰਿਪਾ ਜਗਜੀਵਨ ਦਾਤੇ ਹਰਿ ਸੰਤ ਪਗੀ ਲੇ ਪਾਵੈ ॥	ਰਾਮ ੪, ੩, ੪ : ੧	੮੮੧
ਮੋ ਕਉ ਧਾਰਿ ਕ੍ਰਿਪਾ ਮਿਲੀਐ ਗੁਰ ਦਾਤੇ ਹਰਿ ਨਾਨਕ ਭਗਤਿ ਓੁਮਾਹਾ ਰਾਮ ॥	ਜੈਤ ੪, ੮, ੪ : ੩	੬੯੯
ਮੋ ਕਉ ਬਾਹ ਦੇਹਿ ਬਾਹ ਦੇਹਿ ਬੀਠੁਲਾ ॥	ਬਸੰ ਨਾਮ, ੨, ੪ : ੨	੧੧੯੬
ਮੋ ਕਉ ਭਉਜਲੁ ਪਾਰਿ ਉਤਾਰਿ ਵਣਾਹੰਬੈ ॥	ਮਾਰੂ ਕਬ, ੮, ੮ : ੨	੧੧੦੪
ਮੋ ਕਉ ਮਿਲਿਓ ਰਾਮੁ ਸਨੇਹੀ ॥	ਸੋਰ ਨਾਮ, ੩, ੧*: ੧	੬੫੭
ਮੋਖ ਮੁਕਤਿ ਕੀ ਸਾਰ ਨ ਜਾਣਾ ॥	ਆਸਾ ੧, ਵਾਰ ੭ ਸ, ੧, ੧ : ੧੨	੪੬੬
ਮੋਖ ਮੁਕਤਿ ਦੁਆਰਿ ਜਾ ਕੈ ਸੰਤ ਰਿਦਾ ਭੰਡਾਰੁ ॥	ਮਾਰੂ ੫, ਅਸ ੨, ੩ : ੧	੧੦੧੭
ਮੋ ਗਰੀਬ ਕੀ ਕੋ ਗੁਜਰਾਵੈ ॥	ਭੈਰ ਕਬ, ੧੫, ੧*: ੧	੧੧੬੧
ਮੋਟਾ ਨਾਉ ਧਰਾਈਐ ਗਲਿ ਅਉਗਣ ਭਾਰਾ ॥	ਮਾਰੂ ੧, ਅਸ ੧, ੭ : ੨	੧੦੦੯
ਮੋਤੀ ਹੀਰਾ ਨਿਰਮਲਾ ਕੰਚਨ ਕੋਟ ਰੀਸਾਲ ॥	ਸਿਰੀ ੧, ੯, ੨ : ੨	੧੭
ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥	ਸਿਰੀ ੧, ੧, ੧ : ੧	੧੪
ਮੋਤੀ ਮਾਣਕ ਹੀਰਾ ਹਰਿ ਜਸੁ ਗਾਵਤ ਮਨੁ ਤਨੁ ਭੀਨਾ ਹੇ ॥	ਮਾਰੂ ੧, ਸੋਲਾ ੮, ੨ : ੩	੧੦੨੭
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥	ਗੋਂਡ ਨਾਮ, ੭, ੨ : ੨	੮੭੪

ਮੋਨਿ ਭਇਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ॥	ਸੋਰ ੫, ਅਸ ੩, ੨ : ੧ -	੬੪੧
ਮੋਨਿ ਵਿਗੂਤਾ ॥	ਆਸਾ ੧, ਵਾਰ ੯ ਸ, ੧, ੨ : ੧੧ -	੪੬੭
ਮੋਨੀ ਹੋਇ ਬੈਠਾ ਇਕਾਂਤੀ ਹਿਰਦੈ ਕਲਪਨ ਗਾਠਾ ॥	ਮਾਰੂ ੫, ੧੫, ੧ : ੨ -	੧੦੦੩
ਮੋਨੀ ਮੋਨਿਧਾਰੀ ॥	ਸਿਰੀ ੫, ਅਸ ੨੭, ੩ : ੧ -	੭੧
ਮੋਰਚਾ ਨ ਲਾਗੈ ਜਾ ਹਉਮੈ ਸੋਖੈ ॥	ਮਾਝ ੩, ਅਸ ੧੦, ੪ : ੨ -	੧੧੫
ਮੋਰ ਮੋਰ ਕਰਿ ਅਧਿਕ ਲਾਡੁ ਧਰਿ ਪੇਖਤ ਹੀ ਜਮਰਾਉ ਹਸੈ ॥	ਸਿਰੀ ਕਬ, ੧, ੧ : ੨ -	੯੧
ਮੋਰੀ ਅਹੰ ਜਾਇ ਦਰਸਨ ਪਾਵਤ ਰੇ ॥	ਬਿਲਾ ੫, ੧੨੯, ੧*: ੧ -	੮੩੦
ਮੋਰੀ ਰੁਣ ਝੁਣ ਲਾਇਆ ਭੈਣੇ ਸਾਵਣੁ ਆਇਆ ॥	ਵਡ ੧, ੧, ੧ : ੧ -	੫੫੭
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥	ਬਸੰ ਕਬ, ੫, ੩ : ੩ -	੧੧੯੪
ਮੋਲਿ ਅਮੋਲੁ ਨ ਪਾਇਆ ਜਾਈ ਕਰਿ ਕਿਰਪਾ ਗੁਰੂ ਦਿਵਾਇਆ ਥਾ ॥	ਮਾਰੂ ੫, ੧੨, ੧*: ੨ -	੧੦੦੨
ਮੋਲਿ ਅਮੋਲੋ ਸਚ ਘਰਿ ਢੋਲੋ ਪ੍ਰਭ ਭਾਵੈ ਤਾ ਮੁੰਧ ਭਲੀ ॥	ਆਸਾ ੧, ਛੰਤ ੧, ੩ : ੩ -	੪੩੬
ਮੋਲਿ ਕਿਤ ਹੀ ਨਾਮੁ ਪਾਈਐ ਨਾਹੀ ਨਾਮੁ ਪਾਈਐ ਗੁਰ ਬੀਚਾਰਾ ॥	ਸੂਹੀ ੩, ਅਸ ੨, ੫ : ੩ -	੭੫੪
ਮੋਲਿ ਨ ਪਾਈਐ ਗੁਣਹ ਅਮੋਲ ॥	ਗਉ ੫, ਸੁਖ ੨੩, ੩ : ੬ -	੨੯੪
ਮੋਲੁ ਨਾਹੀ ਕਛੁ ਕਰਣੈ ਜੋਗਾ ਕਿਆ ਕੋ ਕਹੈ ਸੁਣਾਵੈ ॥	ਰਾਮ ੫, ੪, ੨ : ੧ -	੮੮੩
ਮ੍ਰਿਗ ਆਸਣੁ ਤੁਲਸੀ ਮਾਲਾ ॥	ਪ੍ਰਭਾ ਬੇਣੀ, ੧, ੪ : ੧ -	੧੩੫੧
ਮ੍ਰਿਗਛਾਲਾ ਪਰ ਬੈਠੇ ਕਬੀਰ ॥	ਭੈਰ ਕਬ, ੧੮, ੨ : ੨ -	੧੧੬੨
ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ ਤਾ ਕੀ ਕਛੁ ਨ ਵਡਾਈ ॥	ਸੋਰ ੫, ੨੨, ੨ : ੧ -	੬੧੫
ਮ੍ਰਿਗ ਤ੍ਰਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨਹਿ ਸਾਧਾਰੀ ॥	ਧਨਾ ੫, ੪੨, ੧ : ੨ -	੬੮੧
ਮ੍ਰਿਗ ਤ੍ਰਿਸਨਾ ਗੰਧਰਬ ਨਗਰੰ ਦ੍ਰੁਮ ਛਾਯਾ ਰਚਿ ਦੁਰਮਤਿਹ ॥	ਸਸ ੫, ੩੦ : ੧ -	੧੩੫੬
ਮ੍ਰਿਗ ਤ੍ਰਿਸਨਾ ਜਿਉ ਜਗ ਰਚਨਾ ਯਹ ਦੇਖਹੁ ਰਿਦੈ ਬਿਚਾਰਿ ॥	ਦੇਵ ੯, ੨, ੨ : ੧ -	੫੩੬
ਮ੍ਰਿਗ ਤ੍ਰਿਸਨਾ ਜਿਉ ਝੂਠੋ ਇਹੁ ਜਗ ਦੇਖਿ ਤਾਸਿ ਉਠਿ ਧਾਵੈ ॥	ਗਉ ੯, ੩, ੧ : ੨ -	੨੧੯
ਮ੍ਰਿਗ ਤ੍ਰਿਸਨਾ ਦੇਖਿ ਰਚਿਓ ਬਾਵਰ ਦ੍ਰੁਮ ਛਾਇਆ ਰੰਗਿ ਰਾਤ ॥	ਕੇਦਾ ੫, ੭, ੧ : ੨ -	੧੧੨੦
ਮ੍ਰਿਗ ਤਿਸਨਾ ਪੇਖਿ ਭੁਲਣੇ ਵੁਠੇ ਨਗਰ ਗੰਧ੍ਰਬ ॥	ਸਲੋ ੫, ੧੪ : ੧ -	੧੪੨੫
ਮ੍ਰਿਗ ਪਕਰੇ ਘਰਿ ਆਣੇ ਹਾਟਿ ॥	ਭੈਰ ੫, ੪, ੩ : ੧ -	੧੧੩੬
ਮ੍ਰਿਗ ਪਕਰੇ ਬਿਨੁ ਘੋਰ ਹਥੀਆਰ ॥	ਭੈਰ ੫, ੪, ੧*: ੨ -	੧੧੩੬
ਮ੍ਰਿਗ ਪੰਖੀ ਮੀਨ ਦੀਨ ਨੀਚ ਇਹ ਸੰਕਟ ਫਿਰਿ ਆਨੋ ॥	ਮਲਾ ੫, ੧੫, ੨ : ੧ -	੧੨੬੯
ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ ॥	ਆਸਾ ਰਵਿ, ੧, ੧ : ੧ -	੪੮੬
ਮ੍ਰਿਗੀ ਪੇਖੰਤ ਬਧਿਕ ਪ੍ਰਹਾਰੇਣ ਲਖ੍ਯ ਆਵਧਹ ॥	ਸਸ ੫, ੬ : ੧ -	੧੩੫੪
ਮ੍ਰਿਤ ਮੰਡਲ ਜਗੁ ਸਾਜਿਆ ਜਿਉ ਬਾਲੂ ਘਰ ਬਾਰ ॥	ਬਿਲਾ ੫, ੩੧, ੧ : ੧ -	੮੦੮
ਮ੍ਰਿਤ੍ਯੁ ਜਨਮ ਭ੍ਰਮੰਤਿ ਨਰਕਹ ਅਨਿਕ ਉਪਾਵੰ ਨ ਸਿਧ੍ਯਤੇ ॥	ਸਸ ੫, ੪੨ : ੩ -	੧੩੫੭
ਯਹ ਮਨੁ ਨੈਕ ਨ ਕਹਿਓ ਕਰੈ ॥	ਦੇਵ ੯, ੧, ੧*: ੧ -	੫੩੬
ਯਹ ਮਾਲਾ ਅਪਨੀ ਲੀਜੈ ॥	ਸੋਰ ਕਬ, ੧੧, ੧ : ੨ -	੬੫੬
ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥	ਤਿਲੰ ੧, ੧, ੧ : ੧ -	੭੨੧
ਯਯਾ ਜਉ ਜਾਨਹਿ ਤਉ ਦੁਰਮਤਿ ਹਨਿ ਕਰਿ ਬਸਿ ਕਾਇਆ ਗਾਉ ॥	ਗਉ ਕਬ, ਬਾਅ, ੩੪ : ੧ -	੩੪੨
ਯਯਾ ਜਤਨ ਕਰਤ ਬਹੁ ਬਿਧੀਆ ॥	ਗਉ ੫, ਬਾਅ, ੪੩ : ੧ -	੨੫੯
ਯਯਾ ਜਨਮਿ ਨ ਆਵੈ ਸੋਊ ॥	ਗਉ ੫, ਬਾਅ, ੧੪ : ੫ -	੨੫੩
ਯਯਾ ਜਨਮੁ ਨ ਹਾਰੀਐ ਗੁਰ ਪੂਰੇ ਕੀ ਟੇਕ ॥	ਗਉ ੫, ਬਾਅ, ੧੪ : ੭ -	੨੫੩
ਯਯਾ ਜਾਇ ਪਰਹੁ ਸੰਤ ਸਰਨਾ ॥	ਗਉ ੫, ਬਾਅ, ੧੪ : ੩ -	੨੫੩
ਯਯਾ ਜਾਰਉ ਦੁਰਮਤਿ ਦੋਊ ॥	ਗਉ ੫, ਬਾਅ, ੧੪ : ੧ -	੨੫੩
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥	ਆਸਾ ੧, ਪਟੀ, ੨੯ : ੧ -	੪੩੪
ਯਾ ਉਬਰਨ ਧਾਰੈ ਸਭੁ ਕੋਊ ॥	ਗਉ ੫, ਬਾਅ, ੪੩ : ੫ -	੨੫੯
ਯਾਸੁ ਜਪਤ ਮਨਿ ਹੋਇ ਅਨੰਦੁ ਬਿਨਸੈ ਦੂਜਾ ਭਾਉ ॥	ਗਉ ੫, ਬਾਅ, ੧੪ ਸ: ੧ -	੨੫੨
ਯਾਹੂ ਜਤਨ ਕਰਿ ਹੋਤ ਛੁਟਾਰਾ ॥	ਗਉ ੫, ਬਾਅ, ੪੩ : ੩ -	੨੫੯
ਯਾਹੂ ਤਰਨ ਤਾਰਨ ਸਮਰਾਥਾ ॥	ਗਉ ੫, ਬਾਅ, ੪੩ : ੭ -	੨੫੯
ਯਾ ਜਗ ਮਹਿ ਕੋਊ ਰਹਨੁ ਨ ਪਾਵੈ ਇਕਿ ਆਵਹਿ ਇਕਿ ਜਾਹੀ ॥	ਸਾਰ ੯, ੨, ੧*: ੨ -	੧੨੩੧
ਯਾ ਜੁਗ ਮਹਿ ਏਕਹਿ ਕਉ ਆਇਆ ॥	ਗਉ ੫, ਬਾਅ, ੬ : ੧ -	੨੫੧
ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋ ॥	ਬਸੰ ੯, ੧, ੧*: ੨ -	੧੧੮੬

ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ ॥	ਗਉ ੫, ਬਾਅ, ੪੩ ਸ: ੧	-	੨੫੯
ਯਾਰ ਵੇ ਹਿਕ ਡੂੰ ਹਿਕਿ ਚਾੜੈ ਹਉ ਕਿਸੁ ਚਿਤੇਹੀਆ ॥	ਜੈਤ ੫, ਛੰਤ ੧, ੨ : ੨	-	੭੦੩
ਯਾਰ ਵੇ ਤੈ ਰਾਵਿਆ ਲਾਲਨੁ ਮੂ ਦਸਿ ਦਸੰਦਾ ॥	ਜੈਤ ੫, ਛੰਤ ੧, ੩ : ੨	-	੭੦੪
ਯਾਰ ਵੇ ਨਿਤ ਸੁਖ ਸੁਖੇਦੀ ਸਾ ਮੈ ਪਾਈ ॥	ਜੈਤ ੫, ਛੰਤ ੧, ੪ : ੧	-	੭੦੪
ਯਾਰ ਵੇ ਪਿਰੁ ਆਪਣ ਭਾਣਾ ਕਿਛੁ ਨੀਸੀ ਛੰਦਾ ॥	ਜੈਤ ੫, ਛੰਤ ੧, ੩ : ੧	-	੭੦੩
ਯਾਰ ਵੇ ਪ੍ਰਿਅ ਹਭੇ ਸਖੀਆ ਮੂ ਕਹੀ ਨ ਜੇਹੀਆ ॥	ਜੈਤ ੫, ਛੰਤ ੧, ੨ : ੧	-	੭੦੩
ਰਈਅਤਿ ਰਾਉ ਨ ਹਉਮੈ ਦੁਨੀਆ ਨਾ ਕੋ ਕਹਣੁ ਕਹਾਇਦਾ ॥	ਮਾਰੂ ੧, ਸੋਲਾ ੧੫, ੧੧ : ੩	-	੧੦੩੬
ਰਈਅਤਿ ਰਾਜੇ ਦੁਰਮਤਿ ਦੋਈ ॥	ਮਾਰੂ ੩, ਸੋਲਾ ੧੪, ੩ : ੧	-	੧੦੫੭
ਰਸ ਕਸ ਆਪੁ ਸਲਾਹਣਾ ਏ ਕਰਮ ਮੇਰੇ ਕਰਤਾਰ ॥	ਸਿਰੀ ੧, ੪, ੧ : ੩	-	੧੫
ਰਸ ਕਸ ਸਾਦਾ ਬਾਹਰਾ ਸਚੀ ਵਡਿਆਈਐ ॥	ਰਾਮ ੩, ਵਾਰ, ੯ : ੩	-	੯੫੧
ਰਸ ਕਸ ਸੁਖ ਠਾਕੇ ਬੰਧਿ ਚਲਾਇਆ ਰਾਮ ॥	ਤੁਖਾ ੧, ਛੰਤ ੨, ੫ : ੨	-	੧੧੧੦
ਰਸ ਕਸ ਖਾਏ ਸਾਦੁ ਗਵਾਇ ॥	ਬਿਲਾ ੧, ਥਿਤੀ, ੧੪ : ੪	-	੮੪੦
ਰਸ ਕਸ ਖਾਏ ਪਿੰਡੁ ਵਧਾਏ ॥	ਮਾਰੂ ੩, ਸੋਲਾ ੧੪, ੧੦ : ੧	-	੧੦੫੮
ਰਸਕਿ ਰਸਕਿ ਸੁਆਮੀ ਗੁਣ ਗਾਇਣ ॥	ਕਾਨ ੫, ਛੰਤ ੧, ੨ : ੨	-	੧੩੧੨
ਰਸਕਿ ਰਸਕਿ ਹਰਿ ਕੇ ਗੁਣ ਗਾਉ ॥	ਭੈਰ ੫, ੪੯, ੧*: ੨	-	੧੧੫੦
ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥	ਰਾਮ ੫, ੩੧, ੧*: ੨	-	੮੯੨
ਰਸਕਿ ਰਸਕਿ ਗੁਨ ਗਾਵਹ ਗੁਰਮਤਿ ਲਿਵ ਉਨਮਨਿ ਨਾਮਿ ਲਗਾਨ ॥	ਪ੍ਰਭਾ ੪, ੧, ੧ : ੧	-	੧੩੩੫
ਰਸਕਿ ਰਸਕਿ ਨਾਨਕ ਗੁਣ ਗਾਹਿ ॥	ਰਾਮ ੫, ੫੧, ੪ : ੪	-	੮੯੯
ਰਸ ਗੀਧੇ ਹਰਿ ਸਿਉ ਬੀਧੇ ਭਗਤ ਰਚੇ ਭਗਵੰਤ ॥	ਗਉ ੫, ਥਿਤੀ, ੬ : ੪	-	੨੯੮
ਰਸਨ ਰਸਾਏ ਨਾਮਿ ਤਿਸਾਏ ਗੁਰ ਕੈ ਸਬਦਿ ਵਿਕਾਣੇ ॥	ਧਨਾ ੧, ਛੰਤ ੨, ੪ : ੩	-	੬੮੮
ਰਸਨਾ ਉਚਰੰਤਿ ਨਾਮੰ ਸ੍ਰਵਣੰ ਸੁਨੰਤਿ ਸਬਦ ਅੰਮ੍ਰਿਤਹ ॥	ਜੈਤ ੫, ਵਾਰ ੧੪ ਸ, ੫, ੧ : ੧	-	੭੦੯
ਰਸਨਾ ਉਚਰੈ ਹਰਿ ਹਰੇ ਗੁਣ ਗੋਵਿੰਦ ਵਖਿਆਨ ॥	ਰਾਮ ੫, ਛੰਤ ੪, ੩ ਸ: ੧	-	੯੨੬
ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ ॥	ਗਉ ੫, ਵਾਰ, ੧੯ : ੧	-	੩੨੨
ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ ॥	ਸਿਰੀ ੫, ੮੮, ੩ : ੨	-	੪੯
ਰਸਨਾ ਅਗਹ ਅਗਹ ਗੁਨ ਰਾਤੀ ਨੈਨ ਦਰਸ ਰੰਗੁ ਲਾਏ ॥	ਬਿਲਾ ੫, ੮੧, ੨ : ੧	-	੮੨੦
ਰਸਨਾ ਅਰਾਧੈ ਏਕੁ ਸੁਆਮੀ ਹਰਿ ਨਾਮਿ ਮਨੁ ਤਨੁ ਭੀਨਾ ॥	ਬਿਹਾ ੫, ੯, ੪ : ੫	-	੫੪੮
ਰਸਨਾ ਏਕ ਅਨੇਕ ਗੁਣ ਪੂਰਨ ਜਨ ਕੀ ਕੇਤਕ ਉਪਮਾ ਕਹੀਐ ॥	ਸੋਰ ੫, ੭, ੩ : ੧	-	੬੧੦
ਰਸਨਾ ਏਕ ਜਸੁ ਗਾਇ ਨ ਸਾਕੈ ਬਹੁ ਕੀਜੈ ਬਹੁ ਰਸੁਨਥੇ ॥	ਕਲਿ ੪, ੩, ੧ : ੧	-	੧੩੨੦
ਰਸਨਾ ਸਚਾ ਸਿਮਰੀਐ ਮਨੁ ਤਨੁ ਨਿਰਮਲੁ ਹੋਇ ॥	ਸਿਰੀ ੫, ੮੯, ੧ : ੧	-	੪੯
ਰਸਨਾ ਸਬਦਿ ਰਤੀ ਗੁਣ ਗਾਵੈ ਦਰਿ ਸਾਚੈ ਪਤਿ ਪਾਈ ਹੇ ॥	ਮਾਰੂ ੩, ਸੋਲਾ ੩, ੨ : ੩	-	੧੦੪੬
ਰਸਨਾ ਸਬਦੁ ਵੀਚਾਰਿ ਰਸਿ ਰਾਤੀ ਲਾਲ ਭਈ ਰੰਗੁ ਲਾਈ ॥	ਸਾਰ ੩, ਅਸ ੨, ੩ : ੧	-	੧੨੩੪
ਰਸਨਾ ਸਾਦ ਚਖੈ ਭਾਇ ਦੂਜੈ ਅਤਿ ਫੀਕੇ ਲੋਭ ਬਿਕਾਰੇ ॥	ਨਟ ੪, ਅਸ ੧, ੫ : ੧	-	੯੮੦
ਰਸਨਾ ਸਿਮਰਤ ਪਾਪ ਬਿਲਾਇਣ ॥	ਗੋਂਡ ੫, ੧੬, ੧*: ੨	-	੮੬੭
ਰਸਨਾ ਸਿਮਰਿ ਸਿਮਰਿ ਜਸੁ ਜੀਵਾ ਨਾਨਕ ਦਾਸ ਸਦਾ ਬਲਿ ਜਾਵਨ ॥	ਟੋਡੀ ੫, ੨੫, ੨ : ੨	-	੭੧੭
ਰਸਨਾ ਸੋਈ ਲੋਭਿ ਮੀਠੈ ਸਾਦਿ ॥	ਗਉ ੫, ੮੯, ੧ : ੩	-	੧੮੨
ਰਸਨਾ ਹਰਿ ਸਾਦਿ ਲਗੀ ਸਹਜਿ ਸੁਭਾਇ ॥	ਵਡ ੩, ੭, ੧ : ੧	-	੫੬੦
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥	ਕਾਨ ੫, ੨੯, ੧*: ੨	-	੧੩੦੩
ਰਸਨਾ ਹਰਿ ਰਸਿ ਰਾਤੀ ਰੰਗੁ ਲਾਏ ॥	ਮਾਝ ੩, ਅਸ ੯, ੫ : ੧	-	੧੧੪
ਰਸਨਾ ਹਰਿ ਰਸੁ ਚਾਖਿਆ ਸਹਜਿ ਸੁਭਾਇ ॥	ਗਉ ੩, ੨੩, ੩ : ੧	-	੧੫੮
ਰਸਨਾ ਹਰਿ ਰਸੁ ਚਾਖੁ ਮੁਯੇ ਜੀਉ ਅਨ ਰਸ ਸਾਦ ਗਵਾਏ ॥	ਗਉ ੩, ਛੰਤ ੫, ੨ : ੨	-	੨੪੬
ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥	ਰਾਮ ੩, ਵਾਰ ੭ ਸ, ੩, ੨ : ੨	-	੯੪੯
ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ ॥	ਗੂਜ ੩, ਵਾਰ, ੧੫ : ੪	-	੫੧੪
ਰਸਨਾ ਹਰਿ ਰਸੁ ਪੀਜੈ ਅੰਤਰੁ ਭੀਜੈ ਸਾਚ ਸਬਦਿ ਬੀਚਾਰੀ ॥	ਵਡ ੩, ਛੰਤ ੫, ੨ : ੩	-	੫੭੦
ਰਸਨਾ ਗਾਏ ਗੁਣ ਅਨੇਕ ॥	ਬਸੰ ੫, ੬, ੩ : ੨	-	੧੧੮੧
ਰਸਨਾ ਗੀਧੀ ਬੋਲਤ ਰਾਮ ॥	ਗਉ ੫, ੧੪੮, ੩ : ੧	-	੧੯੫
ਰਸਨਾ ਗੁਣ ਗਾਵੈ ਹਰਿ ਤੇਰੇ ॥	ਮਾਰੂ ੫, ਸੋਲਾ ੯, ੪ : ੧	-	੧੦੮੦
ਰਸਨਾ ਗੁਣ ਗੋਪਾਲ ਨਿਧਿ ਗਾਇਣ ॥	ਟੋਡੀ ੫, ੧੦, ੧*: ੧	-	੭੧੩

ਰਕਤੁ ਬਿੰਦੁ ਕਰਿ ਨਿੰਮਿਆ ਅਗਨਿ ਉਦਰ ਮਝਾਰਿ ॥	ਜੈਤ ੫, ਵਾਰ, ੨ : ੧	-	੭੦੬
ਰਕਤੁ ਬਿੰਦੁ ਕਾ ਇਹੁ ਤਨੋ ਅਗਨੀ ਪਾਸਿ ਪਿਰਾਣੁ ॥	ਸਿਰੀ ੧, ਅਸ ੧੫, ੫ : ੨	-	੬੩
ਰਕਤੁ ਬਿੰਦੁ ਕੀ ਮੜੀ ਨ ਹੋਤੀ ਮਿਤਿ ਕੀਮਤਿ ਨਹੀ ਪਾਈ ॥	ਰਾਮ ੧, ਸਿਗੋ, ੬੬ : ੪	-	੯੪੫
ਰੰਕ ਤੇ ਰਾਉ ਕਰਤ ਖਿਨ ਭੀਤਰਿ ਪ੍ਰਭੁ ਮੇਰੋ ਅਨਾਥ ਕੋ ਨਾਥ ॥	ਬਿਲਾ ੫, ੧੨੨, ੧ : ੧	-	੮੨੮
ਰੰਕੁ ਰਾਉ ਜਾ ਕੈ ਏਕ ਸਮਾਨਿ ॥	ਗੋਂਡ ੫, ੫, ੨ : ੧	-	੮੬੩
ਰਖਹਿ ਪੋਚਾਰਿ ਮਾਟੀ ਕਾ ਭਾਂਡਾ ॥	ਸੂਹੀ ੫, ੨੦, ੩ : ੧	-	੭੪੧
ਰਖਵਾਰੇ ਕਾ ਹੋਇ ਬਿਨਾਸ ॥	ਗੋਂਡ ਕਬ, ੨, ੧ : ੩	-	੮੭੧
ਰਖਵਾਲਾ ਗੋਬਿੰਦ ਰਾਇ ਭਗਤਨ ਕੀ ਰਾਸਿ ॥	ਬਿਲਾ ੫, ੬੩. ੧ : ੨	-	੮੧੬
ਰਖਵਾਲੇ ਗੁਰ ਗੋਪਾਲਾ ॥	ਸੋਰ ੫, ੫੪. ੧ : ੩	-	੬੨੨
ਰਖਿਆ ਕਰਹੁ ਗੁਸਾਈ ਮੇਰੇ ਮੈ ਨਾਮੁ ਤੇਰਾ ਆਧਾਰੁ ॥	ਆਸਾ ੫, ੪੬, ੧*: ੨	-	੩੮੨
ਰਖਿ ਰਖਿ ਚਰਨ ਧਰੇ ਵੀਚਾਰੀ ॥	ਧਨਾ ੧, ਅਸ ੧, ੨ : ੧	-	੬੮੫
ਰਖਿ ਰਖਿ ਪੈਰ ਧਰੇ ਪਉ ਧਰਣਾ ॥	ਮਾਰੂ ੧, ਸੋਲਾ ੩, ੧੫ : ੧	-	੧੦੨੩
ਰਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥	ਆਸਾ ੫, ਛੰਤ ੧੧, ੪ : ੫	-	੪੬੦
ਰਖਿ ਲੇਵਹੁ ਸਰਣਾਈ ਹਰਿ ਨਾਮੁ ਵਡਾਈ ਤੁਧੁ ਜੇਵਡੁ ਅਵਰੁ ਨ ਦਾਤਾ ॥	ਵਡ ੩, ਛੰਤ ੬. ੩ : ੩	-	੫੭੧
ਰਖਿ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ ॥	ਜੈਤ ੫, ਵਾਰ, ੧੬ : ੨	-	੭੦੯
ਰਖੁ ਜਗਤੁ ਸਗਲ ਦੇ ਹਥਾ ਰਾਮ ॥	ਵਡ ੫, ਛੰਤ ੩, ੧ : ੨	-	੫੭੮
ਰਖੁ ਧਰਮ ਭਰਮ ਬਿਦਾਰਿ ਮਨ ਤੇ ਉਧਰੁ ਹਰਿ ਨਿਰੰਕਾਰ ॥	ਗੂਜ ੫, ਅਸ ੨, ੫ : ੨	-	੫੦੮
ਰਖੇ ਰਖਣਹਾਰਿ ਆਪਿ ਉਬਾਰਿਅਨੁ ॥	ਗੂਜ ੫, ਵਾਰ ੧.ਸ, ੫, ੨ : ੧	-	੫੧੭
ਰਖੈ ਆਪਿ ਦਇਆਲੁ ਕਰਿ ਦਾਸਾ ਆਪਣੇ ॥	ਗੂਜ ੫, ਵਾਰ, ੭ : ੨	-	੫੧੯
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥	ਮਲਾ ੧, ਵਾਰ, ੯ : ੮	-	੧੨੮੨
ਰੰਗ ਸਿਉ ਨਿਤ ਰਲੀਆ ਮਾਣੈ ਅਪਣੇ ਕੰਤ ਪਿਆਰੀ ਜੀਉ ॥	ਮਾਰੂ ੩, ਅਸ ੧, ੩ : ੩	-	੧੦੧੬
ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥	ਮਾਝ ੫, ਬਾਰਾ, ੪ : ੪	-	੧੩੪
ਰੰਗਣ ਵਾਲਾ ਸੇਵੀਐ ਸਚੇ ਸਿਉ ਚਿਤੁ ਲਾਇ ਜੀਉ ॥	ਸੂਹੀ ੧, ਅਸ ੨, ੧*: ੨	-	੭੫੧
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ ॥	ਗੂਜ ੫, ੪, ੩ : ੨	-	੪੯੬
ਰੰਗ ਤਮਾਸੇ ਬਹੁਤੁ ਬਿਸਥਾਰ ॥	ਆਸਾ ੫, ੧੧, ੩ : ੨	-	੩੭੩
ਰੰਗ ਤਮਾਸੇ ਬਹੁ ਬਿਧੀ ਚਾਇ ਲਗਿ ਰਹਿਆ ॥	ਸਿਰੀ ੫, ਅਸ ੨੬, ੬ : ੩	-	੭੦
ਰੰਗ ਤਮਾਸੇ ਮਾਣਿ ਹਕੀਨਾ ॥	ਮਾਰੂ ੫, ਸੋਲਾ ੧੨, ੧੨ : ੨	-	੧੦੮੪
ਰੰਗ ਤੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥	ਮਾਰੂ ੫, ਵਾਰ, ੧੨ : ੩	-	੧੧੦੦
ਰੰਗ ਪਰੰਗ ਉਪਾਰਜਨਾ ਬਹੁ ਬਹੁ ਬਿਧਿ ਭਾਤੀ ॥	ਮਾਝ ੧, ਵਾਰ, ੧ : ੨	-	੧੩੮
ਰੰਗ ਪਰੰਗ ਅਨੇਕ ਨ ਜਾਪਨਿ੍ ਕਰਤਬਾ ॥	ਰਾਮ ੫, ਵਾਰ, ੧੮ : ੨	-	੯੬੫
ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥	ਕਾਨ ੪, ਵਾਰ, ੩ : ੨	-	੧੩੧੪
ਰੰਗ ਪਰੰਗ ਕਤੀਫਿਆ ਪਹਿਰਹਿ ਧਰ ਮਾਈ ॥	ਸਾਰ ੪, ਵਾਰ, ੨੪ : ੨	-	੧੨੪੭
ਰੰਗ ਰਸਾ ਜੈਸੇ ਸੁਪਨਾਹਾ ॥	ਆਸਾ ੫, ੮੬, ੪ : ੨	-	੩੯੨
ਰੰਗ ਰਸਾ ਤੂੰ ਮਨਹਿ ਅਧਾਰੁ ॥	ਗਉ ੫, ੮੨, ੩ : ੨	-	੧੯੧
ਰੰਗ ਰੰਗੀ ਰਾਮ ਅਪਨੇ ਕੈ ਚਰਨ ਕਮਲ ਨਿਧਿ ਥਾਤੀ ॥	ਧਨਾ ੫, ੪੩, ੧*: ੨	-	੬੮੧
ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ ॥	ਗਉ ੫, ਵਾਰ ੧੬ ਸ, ੫, ੨ : ੫	-	੩੨੨
ਰੰਗਾ ਰੰਗ ਰੰਗਨ ਕੇ ਰੰਗਾ ॥	ਕਾਨ ੫, ੩੬, ੧*: ੧	-	੧੩੦੫
ਰੰਗਿ ਸੰਗਿ ਬਿਖਿਆ ਕੇ ਭੋਗਾ ਇਨ ਸੰਗਿ ਅੰਧ ਨ ਜਾਨੀ ॥	ਗਉ ੫, ਅਸ ੧੫, ੧ : ੧	-	੨੪੨
ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥	ਆਸਾ ੧, ਵਾਰ ੨੦ ਸ, ੧, ੨ : ੫	-	੪੭੩
ਰੰਗਿ ਚਲੂਲੈ ਅਤਿ ਰਤੀ ਸਚੇ ਸਿਉ ਲਗਾ ਨੇਹੁ ॥	ਗਉ ੪, ਵਾਰ ੨੦ ਸ, ੩, ੧ : ੫	-	੩੧੧
ਰੰਗਿ ਚਲੂਲੈ ਹਰਿ ਰਸਿ ਭਾਏ ॥	ਬਿਲਾ ੩, ੫. ੩ : ੩	-	੭੯੮
ਰੰਗਿ ਤੁਮਾਰੈ ਲਾਲ ਭਏ ਹੈ ਰਾਮ ਨਾਮ ਰਸਿ ਮਾਤੇ ॥	ਦੇਵ ੫, ੮. ੧ : ੨	-	੫੨੯
ਰੰਗਿ ਨ ਰਾਤਾ ਰਸਿ ਨਹੀ ਬੇਧਿਆ ਮਨਮੁਖਿ ਪਤਿ ਗਵਾਈ ॥	ਸੋਰ ੧, ੩, ੨ : ੪	-	੫੯੬
ਰੰਗਿ ਨ ਰਾਤਾ ਰਸਿ ਨਹੀ ਮਾਤਾ ॥	ਰਾਮ ੧, ਸਿਗੋ. ੬੨ : ੧	-	੯੪੫
ਰੰਗਿ ਪ੍ਰੀਤਮ ਰਾਤੀ ਗੁਰ ਕੈ ਸਬਦਿ ਵੀਚਾਰੀ ਜੀਉ ॥	ਧਨਾ ੧, ਛੰਤ ੩, ੩ : ੨	-	੬੮੯
ਰੰਗਿ ਰਤੜੇ ਮਨ ਕਰਹਲੇ ਹਰਿ ਰੰਗੁ ਸਦਾ ਸਮਾਲਿ ॥	ਗਉ ੪, ਕਰ ੨, ੯ : ੧	-	੨੩੫
ਰੰਗਿ ਰਤਾ ਨਚੈ ਨੰਗੁ ॥	ਮਾਝ ੧, ਵਾਰ ੧੦ ਸ. ੧, ੧ : ੬	-	੧੪੨

ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥	ਸਿਰੀ ੧, ੨੫, ੧*: ੧	-	੨੩
ਰੰਗਿ ਰਤੇ ਆਪੁਨੇ ਸੁਆਮੀ ਸੇਤੀ ਮਰੈ ਨ ਆਵੈ ਜਾਈ ਰਾਮ ॥	ਸੂਹੀ ੫, ਛੰਤ ੫, ੪ : ੨	-	੭੮੦
ਰੰਗਿ ਰਤੇ ਤੇਰੈ ਤੁਧੁ ਭਾਵਹਿ ਸਚੁ ਨਾਮੁ ਨੀਸਾਣੋ ਜੀਉ ॥	ਮਾਝ ੫, ੪੪, ੩ : ੩	-	੧੦੭
ਰੰਗਿ ਰਤੇ ਤੇਰੈ ਦਾਸ ਅਪਾਰੇ ॥	ਮਾਰੂ ੫, ਸੋਲਾ ੧੩, ੧੨ : ੨	-	੧੦੮੫
ਰੰਗਿ ਰਤੇ ਨਿਰਬਾਣੁ ਸਚਾ ਗਾਵਹੀ ॥	ਗਉ ੫, ਵਾਰ ੧੬ ਸ. ੫, ੨ : ੭	-	੩੨੨
ਰੰਗਿ ਰਤੇ ਪਰਮੇਸਰੈ ਜਨ ਨਾਨਕ ਤਿਨ ਬਲਿ ਜਾਤ ॥੧੬੯ ॥	ਗਉ ੫, ੧੬੯*, ੪ : ੨	-	੨੧੮
ਰੰਗਿ ਰਤੇ ਪਰਮੇਸਰੈ ਬਿਨਸੇ ਸਗਲ ਸੰਤਾਪ ਜੀਉ ॥	ਸੂਹੀ ੫, ਅਸ ੩, ੭ : ੩	-	੭੬੧
ਰੰਗਿ ਰਤੌ ਨਾਮ ਸਿਉ ਕਲ ਨਾਮੁ ਸੁਰਿ ਨਰਹ ਬੋਹੈ ॥	ਸਵ ੨, ਕਲ੍ਯ, ੮ : ੨	-	੧੩੯੨
ਰੰਗਿ ਰਲੀਆ ਮਾਣਹੁ ਮੇਰੇ ਪਿਆਰੇ ਹਰਿ ਕਿਰਪਾ ਕਰੇ ॥	ਆਸਾ ੪, ਛੰਤ ੨੧, ੧ : ੩	-	੪੫੧
ਰੰਗਿ ਰਵਹੁ ਆਤਮੈ ਰਾਮ ॥	ਮਾਰੂ ਕਬ, ੨, ੧*: ੨	-	੧੧੦੩
ਰੰਗਿ ਰਾਤੇ ਰਵਹਿ ਸਿ ਤੇਰੈ ਚਾਇ ॥	ਬਸੰ ੧, ੨, ੧ : ੨	-	੧੧੬੮
ਰੰਗੀ ਜਿਨਸੀ ਜੰਤ ਉਪਾਏ ਨਿਤ ਦੇਵੈ ਚੜੈ ਸਵਾਇਆ ॥	ਤੁਖਾ ੧, ਛੰਤ ੫, ੨ : ੪	-	੧੧੧੨
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥	ਜਪੁ ੧, ੨੭ : ੧੯	-	੬
ਰੰਗੀ ਰੰਗੀ ਭਾਤੀ ਕਰਿ ਕਰਿ ਜਿਨਸੀ ਮਾਇਆ ਜਿਨਿ ਉਪਾਈ ॥	ਆਸਾ ੧, ਸੋਦ ੧, ੧ : ੧੯	-	੯
ਰੰਗੀ ਰੰਗੀ ਭਾਤੀ ਜਿਨਸੀ ਮਾਇਆ ਜਿਨਿ ਉਪਾਈ ॥	ਆਸਾ ੧, ਸੋਦ ੧, ੧ : ੧੯	-	੩੪੭
ਰੰਗੀ ਲੇ ਜਿਹਬਾ ਹਰਿ ਕੈ ਨਾਇ ॥	ਭੈਰ ਨਾਮ, ੧, ੧*: ੧	-	੧੧੬੩
ਰੰਗੁ ਤਿਸੈ ਕਉ ਅਗਲਾ ਵੰਨੀ ਚੜੈ ਚੜਾਇ ॥	ਗੂਜ ੩, ਵਾਰ ੫ ਸ, ੩, ੧ : ੮	-	੫੧੦
ਰੰਗੁ ਨ ਲਗੀ ਪਾਰਬ੍ਰਹਮ ਤਾ ਸਰਪਰ ਨਰਕੇ ਜਾਇ ॥	ਸਿਰੀ ੫, ਅਸ ੨੬, ੫ : ੪	-	੭੦
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥	ਸਿਰੀ ੧, ੨੪, ੧*: ੧	-	੨੩
ਰੰਗੁ ਰਹਿਆ ਤਿਨ੍ ਕਾਮਣੀ ਜਿਨ੍ ਮਨਿ ਭਉ ਭਾਉ ਹੋਇ ॥	ਮਲਾ ੧, ਵਾਰ ੫ ਸ, ੩, ੧ : ੩	-	੧੨੮੦
ਰੰਗੁ ਲਾਗਾ ਅਤਿ ਲਾਲ ਦੇਵ ॥	ਬਸੰ ੫, ੧, ੨ : ੪	-	੧੧੮੦
ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗੁ ਲਾਇ ਜੀਉ ॥	ਸੂਹੀ ੧, ਅਸ ੨, ੧*: ੧	-	੭੫੧
ਰਘੁਬੰਸਿ ਤਿਲਕੁ ਸੁੰਦਰੁ ਦਸਰਥ ਘਰਿ ਮੁਨਿ ਬੰਛਹਿ ਜਾ ਕੀ ਸਰਣੰ ॥	ਸਵ ੪, ਗਯੰ, ੨ : ੫	-	੧੪੦੧
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥	ਤਿਲੰ ੧, ੩, ੨ : ੨	-	੭੨੨
ਰੰਚਕ ਰੇਤ ਖੇਤ ਤਨਿ ਨਿਰਮਿਤ ਦੁਰਲਭ ਦੇਹ ਸਵਾਰਿ ਧਰੀ ॥	ਸਮੁ ੫, ੩*: ੧	-	੧੩੮੭
ਰਚੰਤਿ ਜੀਅ ਰਚਨਾ ਮਾਤ ਗਰਭ ਅਸਥਾਪਨੰ ॥	ਜੈਤ ੫, ਵਾਰ ੨ ਸ, ੫, ੧ : ੧	-	੭੦੬
ਰਚੰਤਿ ਪੁਰਖਹ ਕੁਟੰਬ ਲੀਲਾ ਅਨਿਤ ਆਸਾ ਬਿਖਿਆ ਬਿਨੋਦ ॥	ਸਸ ੫, ੬੧ : ੩	-	੧੩੫੯
ਰਚੰਤਿ ਮੂੜ ਅਗਿਆਨ ਅੰਧਹ ਨਾਨਕ ਸੁਪਨ ਮਨੋਰਥ ਮਾਇਆ ॥	ਜੈਤ ੫, ਵਾਰ ੮ ਸ, ੫, ੧ : ੨	-	੭੦੭
ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥	ਗਉ ੫, ਥਿਤੀ, ੫ : ੬	-	੨੯੭
ਰਚਨਾ ਸਾਚੁ ਬਨੀ ॥	ਰਾਮ ੫, ਅਸ ੩, ੧*: ੧	-	੯੧੪
ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥	ਰਾਮ ੧, ਓਅੰ, ੪੬ : ੭	-	੯੩੬
ਰਚਨਾ ਰਾਚਿ ਰਹੇ ਨਿਰੰਕਾਰੀ ਪ੍ਰਭ ਮਨਿ ਕਰਮ ਸੁਕਰਮਾ ॥	ਤੁਖਾ ੧, ਬਾਰਾ, ੧ : ੫	-	੧੧੦੭
ਰਚਿ ਰਚਨਾ ਅਪਨੀ ਕਲ ਧਾਰੀ ॥	ਗਉ ੫, ਸੁਖ ੧੮, ੮ : ੯	-	੨੮੮
ਰਚਿ ਰਚਿ ਤਾ ਕਉ ਕਰਉ ਸਿੰਗਾਰੁ ॥	ਭੈਰ ਨਾਮ, ੪, ੧ : ੨	-	੧੧੬੪
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥	ਕੇਦਾ ਕਬ, ੧, ੨ : ੧	-	੧੧੨੩
ਰਜ ਤਮ ਸਤ ਕਲ ਤੇਰੀ ਛਾਇਆ ॥	ਮਾਰੂ ੧, ਸੋਲਾ ੧੭, ੧੧ : ੧	-	੧੦੩੮
ਰਜ ਪੰਕਜ ਮਹਿ ਲੀਓ ਨਿੰਵਾਸ ॥	ਭੈਰ ਕਬ, ਅਸ ੧, ੪ : ੨	-	੧੧੬੨
ਰਜਿ ਨ ਕੋਈ ਜੀਵਿਆ ਪਹੁਚਿ ਨ ਚਲਿਆ ਕੋਇ ॥	ਸਲੋ ੧, ੩੧ : ੧	-	੧੪੧੨
ਰਜਿ ਰਜਿ ਭੋਜਨੁ ਖਾਵਹੁ ਮੇਰੇ ਭਾਈ ॥	ਬਿਲਾ ੫, ੨੬, ੧ : ੧	-	੮੦੭
ਰਜੀ ਧਾਈ ਸਦਾ ਸੁਖੁ ਜਾ ਕਾ ਤੂੰ ਮੀਰਾ ॥	ਆਸਾ ੫, ੧੧੭, ੨ : ੨	-	੪੦੦
ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ ॥	ਵਡ ੩, ਅਲਾ ੨, ੩ : ੩	-	੫੮੩
ਰਣ ਝੁੰਝਨੜਾ ਗਾਉ ਸਖੀ ਹਰਿ ਏਕੁ ਧਿਆਵਹੁ ॥	ਰਾਮ ੫, ਛੰਤ ੫, ੧ : ੧	-	੯੨੭
ਰਣ ਮਹਿ ਲੂਝੈ ਮਨੂਆ ਮਾਰਿ ॥	ਰਾਮ ੧, ਓਅੰ, ੧੦ : ੨	-	੯੩੧
ਰਣਿ ਦਰਗਹਿ ਤਉ ਸੀਝਹਿ ਭਾਈ ॥	ਗਉ ੫, ਬਾਅ, ੪੪ : ੩	-	੨੫੯
ਰਣਿ ਰੂਤਉ ਭਾਜੈ ਨਹੀ ਸੂਰਉ ਥਾਰਉ ਨਾਉ ॥	ਗਉ ਕਬ, ਬਾਅ, ੩੪ : ੨	-	੩੪੨
ਰਣੁ ਦੇਖਿ ਸੂਰੇ ਚਿਤ ਉਲਾਸ ॥	ਬਸੰ ੫, ੨, ੩ : ੨	-	੧੧੮੦
ਰਤਨੁ ਉਪਾਇ ਧਰੇ ਖੀਰੁ ਮਥਿਆ ਹੋਰਿ ਭਖਲਾਏ ਜਿ ਅਸੀ ਕੀਆ ॥	ਆਸਾ ੧, ੭, ੪ : ੧	-	੩੫੦

ਰਤਨੁ ਪਦਾਰਥੁ ਪਲਰਿ ਤਿਆਗੈ ॥	ਮਾਝ ੩, ਅਸ ੮, ੪ : ੧	-	੧੧੩
ਰਤਨੁ ਰਾਮੁ ਘਟ ਹੀ ਕੇ ਭੀਤਰਿ ਤਾ ਕੋ ਗਿਆਨੁ ਨ ਪਾਇਓ ॥	ਜੈਤ ੯, ੧, ੨ : ੧	-	੭੦੩
ਰਤਨੁ ਲੁਕਾਇਆ ਲੂਕੈ ਨਾਹੀ ਜੇ ਕੋ ਰਖੈ ਲੁਕਾਈ ॥	ਸੋਰ ੪, ੯, ੪ : ੨	-	੬੦੮
ਰਤਾ ਸਚਿ ਨਾਮਿ ਤਲ ਹੀਅਲੁ ਸੋ ਗੁਰੁ ਪਰਮਲੁ ਕਹੀਐ ॥	ਪ੍ਰਭਾ ੧, ੬, ੩ : ੧	-	੧੩੨੯
ਰਤਾ ਪੈਨਣੁ ਮਨੁ ਰਤਾ ਸੁਪੇਦੀ ਸਤੁ ਦਾਨੁ ॥	ਸਿਰੀ ੧, ੭, ੨ : ੧	-	੧੬
ਰਤੁ ਪਿਤੁ ਕੁਤਿਹੋ ਚਟਿ ਜਾਹੁ ॥	ਮਲਾ ੧, ਵਾਰ ੨੨ ਸ, ੧, ੨ : ੮	-	੧੨੮੮
ਰਤੁ ਪੀਣੇ ਰਾਜੇ ਸਿਰੈ ਉਪਰਿ ਰਖੀਅਹਿ ਏਵੈ ਜਾਪੈ ਭਾਉ ॥	ਮਾਝ ੧, ਵਾਰ ੯ ਸ, ੧, ੩ : ੨	-	੧੪੨
ਰਤੇ ਇਸਕ ਖੁਦਾਇ ਰੰਗਿ ਦੀਦਾਰ ਕੇ ॥	ਆਸਾ ਫਰ, ੧, ੧*: ੧	-	੪੮੮
ਰਤੇ ਸੇਈ ਜਿ ਮੁਖੁ ਨ ਮੋੜੰਨਿ ਜਿਨ੍ਹੀ ਸਿਞਾਤਾ ਸਾਈ ॥	ਸਲੋ ੫, ੧ : ੧	-	੧੪੨੫
ਰਤੇ ਰੰਗਿ ਪਾਰਬ੍ਰਹਮ ਕੈ ਮਨੁ ਤਨੁ ਅਤਿ ਗੁਲਾਲੁ ॥	ਮਾਰੂ ੫, ਵਾਰ ੧੦ ਸ, ੫, ੩ : ੧	-	੧੦੯੭
ਰਥ ਨ ਅਸ੍ਵ ਨ ਗਜ ਸਿੰਘਾਸਨ ਛਿਨ ਮਹਿ ਤਿਆਗਤ ਨਾਂਗ ਸਿਧਾਰਹੁ ॥	ਸਮੁ ੫, ੫*: ੩	-	੧੩੮੮
ਰਥਿ ਫਿਰੰਦੈ ਦੀਸਹਿ ਥਾਵ ॥	ਮਲਾ ੧, ੮, ੨ : ੨	-	੧੨੫੭
ਰਥੁ ਫਿਰੈ ਛਾਇਆ ਧਨ ਤਾਕੈ ਟੀਡੁ ਲਵੈ ਮੰਝਿ ਬਾਰੇ ॥	ਤੁਖਾ ੧, ਬਾਰਾ, ੮ : ੪	-	੧੧੦੮
ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥	ਸਾਰ ੪, ਵਾਰ ੧੪ ਸ, ੧, ੨ : ੧	-	੧੨੪੩
ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ ॥	ਮਾਝ ੧, ਵਾਰ ੮ ਸ, ੧, ੧ : ੪	-	੧੪੧
ਰਬਾਬੁ ਪਖਾਵਜ ਤਾਲ ਘੁੰਘਰੂ ਅਨਹਦ ਸਬਦੁ ਵਜਾਵੈ ॥	ਆਸਾ ੫, ੪੩, ੧*: ੨	-	੩੮੧
ਰਮਈਆ ਕੇ ਗੁਨ ਚੇਤਿ ਪਰਾਨੀ ॥	ਗਉ ੫, ਸੁਖ ੪, ੧ : ੧	-	੨੬੬
ਰਮਈਆ ਗੁਨ ਗਾਈਐ ॥	ਗਉ ਕਬ, ਅਸ ੬੩, ੧*: ੧	-	੩੩੭
ਰਮਈਆ ਜਪਹੁ ਪ੍ਰਾਣੀ ਅਨਤ ਜੀਵਣ ਬਾਣੀ ਇਨ ਬਿਧਿ ਭਵ ਸਾਗਰੁ ਤਰਣਾ ॥	ਸਿਰੀ ਕਬ, ੧, ੨ : ੨	-	੯੨
ਰਮਈਆ ਰੇਨੁ ਸਾਧੁ ਜਨ ਪਾਵਉ ॥	ਗਉ ੫, ੭੫, ੧*: ੧	-	੧੭੭
ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥	ਗਉ ਰਵਿ, ੧, ੧ : ੨	-	੩੪੫
ਰਮਣ ਕਉ ਰਾਮ ਕੇ ਗੁਣ ਬਾਦ ॥	ਸਾਰ ੫, ੧੦੩, ੧*: ੧	-	੧੨੨੪
ਰਮਣੰ ਕੇਵਲੰ ਕੀਰਤਨੰ ਸੁਧਰਮੰ ਦੇਹ ਧਾਰਣਹ ॥	ਸਸ ੫, ੨੬ : ੧	-	੧੩੫੬
ਰਮਤੈਂ ਰਾਮ ਸਿਉ ਲਾਗੋ ਰੰਗੁ ॥	ਗਉ ਕਬ, ਵਾ, ੮ : ੩	-	੩੪੫
ਰਮਤ ਰਾਮ ਘਟ ਘਟ ਆਧਾਰ ॥	ਰਾਮ ੫, ੪੫, ੪ : ੨	-	੯੯੭
ਰਮਤ ਰਾਮ ਜਨਮ ਮਰਣੁ ਨਿਵਾਰੈ ॥	ਗੋਂਡ ੫, ੧੦, ੪ : ੧	-	੮੬੫
ਰਮਤ ਰਾਮ ਪੂਰਨ ਸ੍ਰਬ ਠਾਂਇ ॥	ਸਾਰ ੫, ਅਸ ੨, ੯ : ੪	-	੧੨੩੬
ਰਮਤ ਰਾਮੁ ਸਭ ਰਹਿਓ ਸਮਾਇ ॥	ਗੋਂਡ ੫, ੧੦, ੧ : ੪	-	੮੬੫
ਰਮੰਤਿ ਗੁਣ ਗੋਬਿੰਦ ਨਿਤ ਪ੍ਰਤਹ ॥	ਸਸ ੫, ੪੨ : ੫	-	੧੩੫੭
ਰਮ ਰਾਮ ਰਾਮ ਮਾਲ ॥	ਮਲਾ ੫, ੨੩, ੨ : ੩	-	੧੨੭੧
ਰਮ ਰਾਮ ਰਾਮ ਰਾਮ ਜਾਪ ॥	ਪ੍ਰਭਾ ੫, ੧੪, ੧*: ੧	-	੧੩੪੧
ਰਯਤਿ ਮਹਰ ਮੁਕਦਮ ਸਿਕਦਾਰੈ ॥	ਗਉ ੧, ਅਸ ੧੪, ੫ : ੧	-	੨੨੭
ਰਯਤਿ ਰਾਜੇ ਕਹਾ ਸਬਾਏ ਦੁਹੁ ਅੰਤਰਿ ਸੋ ਜਾਸੀ ॥	ਮਾਰੂ ੧, ਅਸ ੧੧, ੭ : ੧	-	੧੦੧੬
ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚੁ ਜੋਇ ॥	ਸਾਰ ੫, ੧੨੫, ੨ : ੨	-	੧੨੨੮
ਰਵਣ ਗੁਣਾ ਕਟੀਐ ਜਮ ਜਾਲਾ ॥	ਸੂਹੀ ੫, ਅਸ ੨, ੩ : ੨	-	੭੬੦
ਰਵਨੀ ਰਵੈ ਬੰਧਨ ਨਹੀ ਤੂਟਹਿ ਵਿਚਿ ਹਉਮੈ ਭਰਮੁ ਨ ਜਾਈ ॥	ਆਸਾ ੧, ੧੬, ੨ : ੧	-	੩੫੩
ਰਵਿ ਊਪਰਿ ਗਹਿ ਰਾਖਿਆ ਚੰਦੁ ॥	ਭੈਰ ਕਬ, ੧੦, ੨ : ੨	-	੧੧੫੯
ਰਵਿਓ ਸਰਬ ਥਾਨਿ ਹਾਂ ॥	ਆਸਾ ੫, ੧੫੮, ੧ : ੨	-	੪੦੯
ਰਵਿਆ ਰਾਮੁ ਹਿਰਦੈ ਪਰਮ ਗਤਿ ਪਾਈ ਜਾ ਗੁਰ ਸਰਣਾਈ ਆਏ ॥	ਆਸਾ ੪, ਛੰਤ ੯, ੨ : ੩	-	੪੪੩
ਰਵਿ ਸਸਿ ਏਕੋ ਗ੍ਰਿਹ ਉਦਿਆਨੈ ॥	ਗਉ ੧, ਅਸ ੬, ੩ : ੧	-	੨੨੩
ਰਵਿ ਸਸਿ ਕਿਰਣਿ ਉਦਰੁ ਸਾਗਰ ਕੋ ਗੰਗ ਤਰੰਗ ਅੰਤੁ ਕੋ ਪਾਵੈ ॥	ਸਵ ੩, ਭਲ੍ਯ, ੨੨ : ੨	-	੧੩੯੬
ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥	ਸਿਰੀ ੧, ਅਸ ੭, ੨ : ੨	-	੫੭
ਰਵਿ ਸਸਿ ਦੀਪਕ ਗੁਰਮਤਿ ਦੁਆਰੈ ਮਨਿ ਸਾਚਾ ਮੁਖਿ ਧਿਆਵਏ ॥	ਤੁਖਾ ੧, ਛੰਤ ੨, ੨ : ੫	-	੧੧੧੦
ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥	ਗੂਜ ੧, ੨, ੨ : ੧	-	੪੮੯
ਰਵਿ ਸਸਿ ਦੀਪਕ ਜੋਤਿ ਸਬਾਈ ॥	ਮਾਰੂ ੧, ਸੋਲਾ ੧੬, ੩ : ੧	-	੧੦੩੬

ਰਾਖੁ ਰਾਖੁ ਰਾਖੁ ਸੁਖਦਾਤੇ ਸਭੁ ਨਾਨਕ ਜਗਤੁ ਤੁਮ੍ਾਰਹਿ ॥	ਸਾਰ ੫, ੩੪, ੨ : ੨	-	੧੨੧੧
ਰਾਖੁ ਰਾਖੁ ਰਾਖੁ ਪ੍ਰਭ ਮੇਰੇ ਮੈ ਰਾਖਹੁ ਕਿਰਪਾ ਧਾਰੇ ॥	ਨਟ ੪, ਅਸ ੬, ੮ : ੧	-	੯੮੩
ਰਾਖੇ ਰਾਖਨਹਾਰ ਦਇਆਲ ॥	ਰਾਮ ੫, ੩੧, ੩ : ੧	-	੮੯੨
ਰਾਖੈ ਆਪਿ ਵਡਿਆਈ ਦੇਈ ॥	ਗਉ ੧, ਅਸ ੨, ੨ : ੩	-	੨੨੧
ਰਾਗ ਏਕ ਸੰਗਿ ਪੰਚ ਬਰੰਗਨ ॥	ਰਾਗ, ੧ : ੧	-	੧੪੨੯
ਰਾਗ ਸੁਣਾਇ ਕਹਾਵਹਿ ਬੀਤੇ ॥	ਆਸਾ ੧, ਅਸ ੭, ੧ : ੨	-	੪੧੪
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥	ਬਿਲਾ ੪, ਵਾਰ ੧ ਸ, ੩, ੨ : ੨	-	੮੪੯
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥	ਬਿਲਾ ੪, ਵਾਰ ੧ ਸ, ੩, ੨ : ੩	-	੮੪੯
ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥	ਰਾਮ ੩, ਅਨੰ, ੧ : ੩	-	੯੧੭
ਰਾਗ ਰਤਨ ਪਰੀਆ ਪਰਵਾਰ ॥	ਆਸਾ ੧, ੯, ੪ : ੧	-	੩੫੧
ਰਾਂਗਨਿ ਰਾਂਗਉ ਸੀਵਨਿ ਸੀਵਉ ॥	ਆਸਾ ਨਾਮ, ੩, ੨ : ੧	-	੪੮੫
ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥	ਸੋਰ ਕਬ, ੩, ੩ : ੨	-	੬੫੪
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥	ਸਿਰੀ ੪, ਵਾਰ ੧ ਸ, ੩, ੧ : ੧	-	੮੩
ਰਾਗਿ ਨਾਦਿ ਮਨੁ ਦੂਜੈ ਭਾਇ ॥	ਪ੍ਰਭਾ ੧, ਅਸ ੧, ੪ : ੧	-	੧੩੪੨
ਰਾਗੁ ਨਾਦੁ ਸਭੁ ਸਚੁ ਹੈ ਕੀਮਤਿ ਕਹੀ ਨ ਜਾਇ ॥	ਸਲੋ ੪, ੨੪ : ੨	-	੧੪੨੩
ਰਾਗੁ ਨਾਦੁ ਨਹੀ ਦੂਜਾ ਭਾਉ ॥	ਆਸਾ ੧, ੬, ੨ : ੩	-	੩੫੦
ਰਾਗੈ ਨਾਦੈ ਬਾਹਰਾ ਇਨੀ ਹੁਕਮੁ ਨ ਬੂਝਿਆ ਜਾਇ ॥	ਸਲੋ ੪, ੨੪ : ੩	-	੧੪੨੩
ਰਾਚਹੁ ਨਾਥ ਹੀ ਸਹਾਈ ਸੰਤਨਾ ॥	ਬਿਲਾ ੫, ੧੨੯, ੧*: ੨	-	੮੩੦
ਰਾਚਿ ਰਹਿਓ ਤੁ ਸੰਗਿ ਸੁਪਨਾ ॥	ਰਾਮ ੫, ੨੩, ੧*: ੪	-	੮੮੯
ਰਾਚਿ ਰਹਿਓ ਰਚਨਾ ਪ੍ਰਭੁ ਅਪਨੀ ਕਹਾ ਲਾਭੁ ਕਹਾ ਖੋਈਐ ॥	ਦੇਵ ੫, ੨, ੧*: ੨	-	੫੨੮
ਰਾਚਿ ਰਹੇ ਬਨਿਤਾ ਬਿਨੋਦ ਕੁਸਮ ਰੰਗ ਬਿਖ ਸੋਰ ॥	ਗਉ ੫, ਬਾਅੰ, ੯ ਸ: ੧	-	੨੫੧
ਰਾਜਸ ਤਾਮਸ ਸਤ ਕਾਲ ਸਮਾਵੈ ॥	ਬਿਲਾ ੧, ਥਿਤੀ, ੧੮ : ੨	-	੮੪੦
ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ ॥	ਮਾਰੂ ੫, ੧, ੩ : ੧	-	੯੯੯
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥	ਜੈਤ ੫, ਵਾਰ ੧੦ ਸ, ੫, ੧ : ੧	-	੭੦੮
ਰਾਜ ਜੋਬਨ ਪ੍ਰਭ ਤੂੰ ਧਨੀ ॥	ਗਉ ੫, ੧੪੩*, ੨ : ੧	-	੨੧੧
ਰਾਜ ਜੋਬਨ ਬਿਸਰੰਤ ਹਰਿ ਮਾਇਆ ਮਹਾ ਦੁਖੁ ਏਹੁ ਮਹਾਂਤ ਕਹੈ ॥	ਧਨਾ ੫, ੫੪, ੧ : ੧	-	੬੮੩
ਰਾਜੰ ਤ ਮਾਨੰ ਅਭਿਮਾਨੰ ਤ ਹੀਨੰ ॥	ਸ਼ਸ ੫, ੧੨ : ੩	-	੧੩੫੫
ਰਾਜ ਤੇ ਕੀਟ ਕੀਟ ਤੇ ਸੁਰਪਤਿ ਕਰਿ ਦੋਖ ਜਠਰ ਕਉ ਭਰਤੇ ॥	ਮਲਾ ੫, ੪, ੧ : ੧	-	੧੨੬੭
ਰਾਜ ਦੁਆਰੈ ਸੋਭ ਸੁ ਮਾਨੈ ॥	ਗਉ ੧, ਅਸ ੨, ੧ : ੩	-	੨੨੧
ਰਾਜ ਧਨੁ ਪਰਵਾਰੁ ਮੇਰੈ ਸਰਬਸੋ ਗੋਬਿੰਦ ॥	ਕਾਨ ੫, ੩੨, ੨ : ੧	-	੧੩੦੪
ਰਾਜਨ ਕਉਨੁ ਤੁਮਾਰੈ ਆਵੈ ॥	ਮਾਰੂ ਕਬ, ੯, ੧*: ੧	-	੧੧੦੫
ਰਾਜਨ ਕਿਉ ਸੋਇਆ ਤੂ ਨੀਦ ਭਰੇ ਜਾਗਤ ਕਤ ਨਾਹੀ ਰਾਮ ॥	ਬਿਹਾ ੫, ੯, ੨ : ੧	-	੫੪੮
ਰਾਜਨ ਜੋਗੁ ਕਰਿ ਹਾਂ ॥	ਆਸਾ ੫, ੧੫੭, ੨ : ੫	-	੪੦੯
ਰਾਜ ਨ ਭਾਗ ਨ ਹੁਕਮ ਨ ਸਾਦਨ ॥	ਆਸਾ ੫, ੧੪੩, ੨ : ੧	-	੪੦੬
ਰਾਜਨ ਮਹਿ ਤੂੰ ਰਾਜਾ ਕਹੀਅਹਿ ਭੂਮਨ ਮਹਿ ਭੂਮਾ ॥	ਗੂਜ ੫, ਅਸ ੧, ੧ : ੧	-	੫੦੭
ਰਾਜਨ ਮਹਿ ਰਾਜਾ ਉਰਝਾਇਓ ਮਾਨਨ ਮਹਿ ਅਭਿਮਾਨੀ ॥	ਸੋਰ ੫, ੧੬, ੧ : ੧	-	੬੧੩
ਰਾਜਨ ਰਾਜਿ ਸਦਾ ਬਿਗਸਾਂਤਉ ॥	ਆਸਾ ੧, ੧੨, ੩ : ੨	-	੩੫੨
ਰਾਜਨ ਰਾਮ ਰਵੈ ਹਿਤਕਾਰਿ ॥	ਰਾਮ ੧, ਓਅੰ, ੧੦ : ੧	-	੯੩੧
ਰਾਜਨੁ ਜਾਣਹਿ ਆਪਣਾ ਦਰਿ ਘਰਿ ਠਾਕ ਨ ਹੋਇ ॥	ਸਿਰੀ ੧, ਅਸ ੬, ੮ : ੨	-	੫੭
ਰਾਜਨੁ ਜਾਣਿ ਪਰਮ ਗਤਿ ਪਾਵਹਿ ॥	ਗਉ ੧, ਅਸ ੧੩, ੪ : ੨	-	੨੨੬
ਰਾਜ ਬਿਨਾਸੀ ਤਾਮ ਬਿਨਾਸੀ ਸਾਤਕੁ ਭੀ ਬੇਨਾਧਾ ॥	ਸਾਰ ੫, ੬, ੩ : ੧	-	੧੨੦੪
ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥	ਸੋਰ ਰਵਿ, ੧, ੩ : ੧	-	੬੫੮
ਰਾਜ ਭੋਗ ਅਰੁ ਛਤ੍ਰ ਸਿੰਘਾਸਨ ਬਹੁ ਸੁੰਦਰਿ ਰਮਨਾ ॥	ਆਸਾ ਕਬ, ੫, ੩ : ੧	-	੪੭੭
ਰਾਜ ਮਹਿ ਰਾਜੁ ਜੋਗ ਮਹਿ ਜੋਗੀ ॥	ਗਉ ੫, ਸੁਖ ੧੬, ੨ : ੭	-	੨੮੪
ਰਾਜ ਮਾਲ ਸਾਦਨ ਦਰਬਾਰ ॥	ਭੈਰ ੫, ੮, ੩ : ੧	-	੧੧੩੭
ਰਾਜ ਮਾਲੁ ਝੂਠੀ ਸਭ ਮਾਇਆ ॥	ਭੈਰ ੩, ਅਸ ੧, ੧੨ : ੨	-	੧੧੫੫
ਰਾਜ ਮਿਲਕ ਸਿਕਦਾਰੀਆ ਰਸ ਭੋਗਣ ਬਿਸਥਾਰ ॥	ਸਿਰੀ ੫, ਅਸ ੨੬, ੬ : ੧	-	੭੦

ਰਾਜੁ ਰੂਪੁ ਝੂਠਾ ਦਿਨ ਚਾਰਿ ॥	ਬਿਲਾ ੧, ੩, ੨ : ੩	੭੯੬
ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ ॥	ਵਡ ੪, ਵਾਰ ੧੧ ਸ, ੩, ੧ : ੪	੫੯੦
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥	ਸੋਰ ਰਵਿ, ੩, ੧ : ੨	੬੫੮
ਰਾਜੇ ਸੀਹ ਮੁਕਦਮ ਕੁਤੇ ॥	ਮਲਾ ੧, ਵਾਰ ੨੨ ਸ, ੧, ੨ : ੫	੧੨੮੮
ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ ॥	ਸਾਰ ੪, ਵਾਰ ੭ ਸ, ੧, ੨ : ੪	੧੨੪੦
ਰਾਜੇ ਧਰਮੁ ਕਰਹਿ ਪਰਥਾਏ ॥	ਮਾਰੂ ੧, ਸੋਲਾ ੪, ੯ : ੧	੧੦੨੪
ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥	ਮਾਝ ੧, ਵਾਰ, ੮ : ੧	੧੪੧
ਰਾਜੇ ਰਾਇ ਰੰਕ ਨਹੀ ਰਹਣਾ ਆਇ ਜਾਇ ਜੁਗ ਚਾਰੇ ॥	ਰਾਮ ੧, ਓਅੰ, ੧੧ : ੨	੯੩੧
ਰਾਜੋ ਤ ਤੇਰਾਂ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ ॥	ਵਡ ੧, ਛੰਤ ੨, ੪ : ੩	੫੬੭
ਰਾਂਡ ਨ ਬੈਸਈ ਪ੍ਰਭ ਪੁਰਖ ਚਿਰਾਣੇ ॥	ਬਿਹਾ ੫, ੪, ੩ : ੨	੫੪੪
ਰਾਣਾ ਰਾਉ ਸਭੈ ਕੋਊ ਚਾਲੈ ਝੂਠੁ ਛੋਡਿ ਜਾਇ ਪਾਸਾਰੁ ॥	ਸਾਰ ੪, ੬, ੪ : ੧	੧੨੦੦
ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥	ਰਾਮ ੧, ਓਅੰ, ੪੪ : ੧	੯੩੬
ਰਾਣਾ ਰਾਉ ਰਾਜ ਭਏ ਰੰਕਾ ਉਨਿ ਝੂਠੇ ਕਹਣੁ ਕਹਾਇਓ ॥	ਸਾਰ ੫, ਅਸ ੧, ੧ : ੧	੧੨੩੫
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥	ਗਉ ੧, ੧੬, ੨ : ੨	੧੫੬
ਰਾਤਿ ਕਾਰਣਿ ਧਨੁ ਸੰਚੀਐ ਭਲਕੇ ਚਲਣੁ ਹੋਇ ॥	ਸੂਹੀ ੩, ਵਾਰ ੭ ਸ, ੨, ੨ : ੧	੭੮੭
ਰਾਤਿ ਜਿ ਸੋਵਹਿ ਦਿਨ ਕਰਹਿ ਕਾਮ ॥	ਗਉ ਕਬ, ੧੬, ੨ : ੧	੩੨੬
ਰਾਤਿ ਦਿਹੈ ਹਰਿ ਨਾਉ ਮੰਨਿ ਵਸਾਈਐ ॥	ਸੂਹੀ ੧, ਅਸ ੪, ੮ : ੧	੭੫੨
ਰਾਤਿ ਦਿਹੈ ਕੈ ਵਾਰ ਧੁਰਹੁ ਫੁਰਮਾਇਆ ॥	ਮਾਝ ੧, ਵਾਰ, ੨੭ : ੨	੧੫੦
ਰਾਤਿ ਦਿਨਸੁ ਉਪਾਇਅਨੁ ਸੰਸਾਰ ਕੀ ਵਰਤਣਿ ॥	ਰਾਮ ੩, ਵਾਰ, ੫ : ੧	੯੪੮
ਰਾਤਿ ਦਿਨੰਤਿ ਰਹੈ ਰੰਗਿ ਰਾਤਾ ॥	ਰਾਮ ੧, ਓਅੰ, ੧੦ : ੩	੯੩੧
ਰਾਤਿ ਦਿਨੰਤੁ ਕੀਏ ਭਉ ਭਾਉ ॥	ਬਿਲਾ ੧, ਥਿਤੀ, ੩ : ੪	੮੩੯
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥	ਸਲੋ ਕਬ, ੨੨੩ : ੨	੧੩੭੬
ਰਾਤਿ ਨ ਵਿਹਾਵੀ ਸਾਕਤਾਂ ਜਿਨ੍ਹਾ ਵਿਸਰੈ ਨਾਉ ॥	ਮਲਾ ੧, ਵਾਰ ੧੪ ਸ, ੫, ੧ : ੧	੧੨੮੪
ਰਾਤੀ ਊਘੈ ਦਬਿਆ ਨਵੇ ਸੋਤ ਸਭਿ ਢਿਲਾ ॥	ਗਉ ੪, ਵਾਰ ੯ ਸ, ੪, ੨ : ੨	੩੦੪
ਰਾਤੀ ਅਤੈ ਡੇਹੁ ਨਾਨਕ ਪ੍ਰੇਮਿ ਸਮਾਇਆ ॥	ਸਲੋ ੪, ੯ : ੨	੧੪੨੨
ਰਾਤੀ ਹੋਵਨਿ ਕਾਲੀਆ ਸੁਪੇਦਾ ਸੇ ਵੰਨ ॥	ਸੂਹੀ ੩, ਵਾਰ ੧੩ ਸ, ੧, ੨ : ੧	੭੮੯
ਰਾਤੀ ਕਾਲੁ ਘਟੈ ਦਿਨਿ ਕਾਲੁ ॥	ਮਲਾ ੧, ਵਾਰ ੨੦ ਸ, ੧, ੧ : ੧	੧੨੮੭
ਰਾਤੀ ਦਿਨਸ ਸੁਹੇਲੀਆ ਨਾਨਕ ਹਰਿ ਗੁਣ ਗਾਂਉ ॥	ਮਲਾ ੧, ਵਾਰ ੧੪ ਸ, ੫, ੧ : ੨	੧੨੮੪
ਰਾਤੀ ਰੁਤੀ ਥਿਤੀ ਵਾਰ ॥	ਜਪੁ ੧, ੩੪ : ੧	੭
ਰਾਤੇ ਸਾਚਿ ਹਰਿ ਨਾਮਿ ਨਿਹਾਲਾ ॥	ਬਸੰ ੩, ੨, ੧ : ੧	੧੧੭੨
ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ ॥	ਗਉ ੧, ਅਸ ੧੮, ੬ : ੨	੨੨੯
ਰਾਤੇ ਰੰਗ ਨਾਮ ਰਸ ਮਾਤੇ ॥	ਗਉ ੫, ਬਾਅ, ੪੪ : ੬	੨੫੯
ਰਾਮ ਉਦਕਿ ਜਨ ਜਲਤ ਉਬਾਰੇ ॥	ਗਉ ਕਬ, ੧, ੨ : ੨	੩੨੩
ਰਾਮ ਉਦਕਿ ਤਨੁ ਜਲਤ ਬੁਝਾਇਆ ॥	ਗਉ ਕਬ, ੧, ੧*: ੨	੩੨੩
ਰਾਮ ਉਦਕਿ ਮੇਰੀ ਤਿਖਾ ਬੁਝਾਨੀ ॥	ਗਉ ਕਬ, ੧, ੪ : ੨	੩੨੩
ਰਾਮ ਉਦਕੁ ਜਿਹ ਜਨ ਪੀਆ ਤਿਹਿ ਬਹੁਰਿ ਨ ਭਈ ਪਿਆਸ ॥	ਮਾਰੂ ਕਬ, ੩, ੨ : ੨	੧੧੦੩
ਰਾਮਈਆ ਹਉ ਬਾਰਿਕੁ ਤੇਰਾ ॥	ਆਸਾ ਕਬ, ੧੨, ੧*: ੧	੪੭੮
ਰਾਮ ਸੰਗਿ ਨਾਮਦੇਵ ਜਨ ਕਉ ਪ੍ਰਤਗਿਆ ਆਈ ॥	ਟੋਡੀ ਨਾਮ, ੨, ੧ : ੧	੭੧੮
ਰਾਮ ਸੰਤ ਮਹਿ ਭੇਦੁ ਕਿਛੁ ਨਾਹੀ ਏਕੁ ਜਨੁ ਕਈ ਮਹਿ ਲਾਖ ਕਰੋਰੀ ॥	ਗਉ ੫, ੧੩੪*, ੩ : ੧	੨੦੮
ਰਾਮ ਸਨੇਹੀ ਤਉ ਮਿਲੈ ਦੋਨਉ ਬਰਨ ਗਵਾਇ ॥	ਸਲੋ ਕਬ, ੫੬ : ੨	੧੩੬੭
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥	ਸਲੋ ਕਬ, ੧੫੧ : ੨	੧੩੭੨
ਰਾਮ ਸਮਾਨ ਨ ਦੇਖਉ ਆਨ ॥	ਗਉ ਕਬ, ੩੪, ੨ : ੨	੩੩੦
ਰਾਮ ਸਿਮਰਿ ਰਾਮ ਸਿਮਰਿ ਰਾਮ ਸਿਮਰਿ ਭਾਈ ॥	ਧਨਾ ਕਬ, ੫, ੧*: ੧	੬੯੨
ਰਾਮ ਸੇਵਕ ਭੈ ਰਹਤ ਕੀਨ ॥	ਗਉ ੫, ੧੪੪*, ੨ : ੨	੨੧੧
ਰਾਮ ਹਉ ਕਿਆ ਜਾਨਾ ਕਿਆ ਭਾਵੈ ॥	ਨਟ ੫, ੧, ੧*: ੧	੯੭੮
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ॥	ਗਉ ੪, ੫੬, ੧*: ੧	੧੬੯
ਰਾਮ ਹਮ ਸਤਿਗੁਰ ਲਾਲੇ ਕਾਂਢੇ ॥	ਗਉ ੪, ੫੯, ੧*: ੧	੧੭੧

ਰਾਮ ਹਮ ਪਾਥਰ ਨਿਰਗੁਨੀਆਰੇ ॥	ਨਟ ੪, ਅਸ ੨, ੧*: ੧	-	੯੮੧
ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥	ਨਟ ੪, ਅਸ ੩, ੧*: ੧	-	੯੮੧
ਰਾਮ ਹਰਿ ਕੀਰਤਨੁ ਗੁਰ ਲਿਵ ਮੀਠਾ ॥	ਗਉ ੪, ੬੧, ੧*: ੧	-	੧੭੧
ਰਾਮ ਕਸਉਟੀ ਸੋ ਸਹੈ ਜੋ ਮਰਜੀਵਾ ਹੋਇ ॥	ਰਾਮ ੩, ਵਾਰ ੪ ਸ, ਕਬ ੧ : ੨	-	੯੪੮
ਰਾਮ ਕਸਉਟੀ ਸੋ ਸਹੈ ਜੋ ਮਰਿ ਜੀਵਾ ਹੋਇ ॥	ਸਲੋ ਕਬ, ੩੩ : ੨	-	੧੩੬੬
ਰਾਮ ਕਹਤ ਜਨ ਕਸ ਨ ਤਰੇ ॥	ਗਉ ਨਾਮ, ੧, ੧*: ੨	-	੩੪੫
ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ ॥	ਰਾਮ ਕਬ, ੩, ੬ : ੨	-	੯੬੯
ਰਾਮ ਕਬੀਰਾ ਰਵਿ ਰਹੇ ਅਵਰ ਤਜੇ ਸਭ ਕਾਮ ॥	ਸਲੋ ਕਬ, ੪੬ : ੨	-	੧੩੬੬
ਰਾਮ ਕਰਿ ਕਿਰਪਾ ਲੇਹੁ ਉਬਾਰੇ ॥	ਨਟ ੪, ਅਸ ੫, ੧*: ੧	-	੯੮੨
ਰਾਮ ਕਲਾ ਨਿਬਹੈ ਪਤਿ ਸਾਰੀ ॥	ਰਾਮ ੧, ੧੧, ੨ : ੨	-	੮੭੯
ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥	ਰਾਮ ੩, ਵਾਰ ੮ ਸ, ੩, ੨ : ੧	-	੯੫੦
ਰਾਮ ਕਵਚੁ ਦਾਸ ਕਾ ਸੰਨਾਹੁ ॥	ਗੋਂਡ ੫, ੨੦, ੨ : ੧	-	੮੬੮
ਰਾਮ ਕੀ ਦਰਗਹ ਬਾਧਾ ਚੋਰੁ ॥	ਗਉ ੫, ੧੪੦, ੧ : ੨	-	੧੯੪
ਰਾਮ ਕੇ ਗੁਨ ਗਾਉ ॥	ਰਾਮ ੫, ੪੧, ੧*: ੧	-	੮੯੫
ਰਾਮ ਕੋਇ ਨ ਕਿਸ ਹੀ ਕੇਰਾ ॥	ਰਾਮ ਨਾਮ, ੩, ੧*: ੧	-	੯੭੩
ਰਾਮ ਕੋ ਨਾਮੁ ਜਪਉ ਦਿਨ ਰਾਤੀ ॥	ਆਸਾ ਨਾਮ, ੩, ੧*: ੨	-	੪੮੫
ਰਾਮ ਕੋ ਨਾਮੁ ਨ ਕਬਹੂ ਲੀਨਾ ॥	ਸੂਹੀ ਕਬ, ੧, ੧ : ੨	-	੭੯੨
ਰਾਮ ਕੋ ਨਿਰਤਿਕਾਰੀ ॥	ਰਾਮ ੫, ੭, ੧*: ੧	-	੮੮੪
ਰਾਮ ਕੋ ਬਲੁ ਪੂਰਨ ਭਾਈ ॥	ਗਉ ੫, ੧੧੪*, ੧*: ੧	-	੨੦੨
ਰਾਮ ਗੁਸਈਆ ਜੀਅ ਕੇ ਜੀਵਨਾ ॥	ਗਉ ਰਵਿ, ੧, ੧*: ੧	-	੩੪੫
ਰਾਮ ਗੁਨਾ ਨਿਤ ਨਿਤ ਹਰਿ ਗਾਈਐ ॥	ਰਾਮ ੫, ੨੫, ੩ : ੪	-	੮੯੦
ਰਾਮ ਗੁਰ ਸਰਨਿ ਪ੍ਰਭੂ ਰਖਵਾਰੇ ॥	ਨਟ ੪, ਅਸ ੪, ੧*: ੧	-	੯੮੨
ਰਾਮ ਗੁਰ ਕੈ ਬਚਨਿ ਹਰਿ ਪਾਇਆ ॥	ਗਉ ੪, ੬੩, ੧*: ੧	-	੧੭੨
ਰਾਮ ਗੁਰਮਤਿ ਹਰਿ ਲਿਵ ਲਾਗੇ ॥	ਗਉ ੪, ੬੨, ੧*: ੧	-	੧੭੧
ਰਾਮ ਗੁਰਿ ਹਰਿ ਹਰਿ ਨਾਮੁ ਕੰਠਿ ਧਾਰੇ ॥	ਰਾਮ ੪, ੬, ੧*: ੧	-	੮੮੨
ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥	ਬਿਲਾ ੪, ਅਸ ੫, ੧*: ੧	-	੮੩੬
ਰਾਮ ਗੁਰੁ ਪਾਰਸੁ ਪਰਸੁ ਕਰੀਜੈ ॥	ਕਲਿ ੪, ਅਸ ੨, ੧*: ੧	-	੧੩੨੪
ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ ॥	ਗਉ ੫, ੧੭੧*, ੧ : ੧	-	੨੧੮
ਰਾਮਚੰਦ ਕੀ ਲਸਟਿਕਾ ਜਿਨਿ ਮਾਰਿਆ ਰੋਗੁ ॥	ਬਿਲਾ ੫, ੬੪, ੧*: ੨	-	੮੧੭
ਰਾਮਚੰਦਿ ਮਾਰਿਓ ਅਹਿ ਰਾਵਣੁ ॥	ਰਾਮ ੧, ਸਿਗੋ, ੪੦ : ੩	-	੯੪੨
ਰਾਮ ਜਨ ਗੁਰਮਤਿ ਰਾਮੁ ਬੋਲਾਇ ॥	ਰਾਮ ੪, ੨, ੧*: ੧	-	੮੮੧
ਰਾਮ ਜਨਾ ਹਰਿ ਆਪਿ ਸਵਾਰੇ ਅਪਨਾ ਬਿਰਦੁ ਰਖਾਵੈਗੋ ॥	ਕਾਨ ੪, ਅਸ ੩, ੩ : ੨	-	੧੩੦੯
ਰਾਮ ਜਨਾ ਕਉ ਰਾਮ ਭਰੋਸਾ ॥	ਗਉ ੫, ੧੪੨, ੧*: ੧	-	੧੯੪
ਰਾਮ ਜਨਾ ਮਿਲਿ ਭਇਆ ਅਨੰਦਾ ਹਰਿ ਨੀਕੀ ਕਥਾ ਸੁਨਾਇ ॥	ਰਾਮ ੪, ੨, ੧ : ੧	-	੮੮੦
ਰਾਮ ਜਨਾ ਮਿਲਿ ਮੰਗਲੁ ਗਾਇਆ ॥	ਗੋਂਡ ੫, ੧੧, ੧ : ੪	-	੮੬੫
ਰਾਮ ਜਨੀ ਕੀਨੀ ਖੰਡ ਖੰਡ ॥	ਰਾਮ ੫, ੨੯, ੩ : ੪	-	੮੯੨
ਰਾਮ ਜਪਉ ਜੀ ਐਸੇ ਐਸੇ ॥	ਗਉ ਕਬ, ਅਸ ੬੧, ੧ : ੧	-	੩੩੭
ਰਾਮ ਜਪਹੁ ਭਵਜਲੁ ਉਤਰਹੁ ਪਾਰਿ ॥	ਗਉ ੩, ੩੧, ੧*: ੨	-	੧੬੧
ਰਾਮ ਜਪਤ ਕਛੁ ਨਹੀ ਸੰਤਾਪ ॥	ਬਸੰ ੫, ੧੧, ੧ : ੨	-	੧੧੮੩
ਰਾਮ ਜਪਤ ਜਨ ਪਾਰਿ ਪਰੇ ॥	ਗੋਂਡ ੫, ੧੨, ੧*: ੧	-	੮੬੫
ਰਾਮ ਜਪਤ ਤਨੁ ਜਰਿ ਕੀ ਨ ਜਾਇ ॥	ਗਉ ਕਬ, ੩੩, ੧*: ੧	-	੩੨੯
ਰਾਮ ਜਪਿ ਜਨ ਰਾਮੈ ਨਾਮਿ ਰਲੇ ॥	ਨਟ ੪, ੨, ੧*: ੧	-	੯੭੫
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥	ਗਉ ੪, ੫੪, ੪ : ੧	-	੧੬੯
ਰਾਮ ਦਇਆਰ ਸੁਨਿ ਦੀਨ ਬੇਨਤੀ ॥	ਸਾਰ ੫, ੧੩੧, ੨ : ੬	-	੧੨੨੯
ਰਾਮਦਾਸ ਸਰੋਵਰਿ ਨਾਤੇ ॥	ਸੋਰ ੫, ੬੫, ੧ : ੧	-	੬੨੫
ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥	ਰਾਮ ਸੁੰਦ, ਸਦ, ੫ : ੬	-	੯੨੩
ਰਾਮਦਾਸਿ ਸਰੋਵਰ ਨਾਤੇ ॥	ਸੋਰ ੫, ੬੦, ੨ : ੩	-	੬੨੪

ਰਾਮ ਨਾਮਾ ਜਪਿਬੋ ਕਰੈ ॥	ਭੈਰ ਨਾਮ, ੯, ੧*: ੧	-	੧੧੬੫
ਰਾਮ ਨਾਮਿ ਜਿਨ ਪ੍ਰੀਤਿ ਪਿਆਰੁ ॥	ਭੈਰ ੩, ੭, ੨ : ੧	-	੧੧੨੯
ਰਾਮ ਨਾਮਿ ਮਨੁ ਬੇਧਿਆ ਅਵਰੁ ਕਿ ਕਰੀ ਵੀਚਾਰੁ ॥	ਸਿਰੀ ੧, ਅਸ ੧੪, ੧ : ੧	-	੬੨
ਰਾਮ ਨਾਮਿ ਮਨੁ ਬੇਧਿਆ ਗੁਰਿ ਦੀਆ ਸਚੁ ਦਾਨੁ ॥	ਸਿਰੀ ੧, ਅਸ ੧੪, ੪ : ੩	-	੬੨
ਰਾਮ ਨਾਮਿ ਮਨੁ ਲਾਗਾ ॥	ਸੋਰ ੫, ੬੮, ੧ : ੩	-	੬੨੬
ਰਾਮ ਨਾਮਿ ਮਨੁ ਲਾਗਿਆ ॥	ਸੋਰ ੫, ੭੨, ੨ : ੨	-	੬੨੭
ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥	ਧਨਾ ੩, ੪, ੨ : ੨	-	੬੬੪
ਰਾਮ ਨਾਮਿ ਲਗਿ ਛੂਟੀਐ ਭਾਈ ਪੂਛਹੁ ਗਿਆਨੀਆ ਜਾਇ ॥	ਸੋਰ ੩, ੯, ੧ : ੨	-	੬੦੩
ਰਾਮ ਨਾਮੁ ਉਰ ਹਾਰੁ ਬਿਖੁ ਕੇ ਦਿਵਸ ਗਏ ॥	ਆਸਾ ੫, ਛੰਤ ੯, ੨ : ੨	-	੪੫੮
ਰਾਮ ਨਾਮੁ ਉਰ ਮੈ ਗਹਿਓ ਜਾ ਕੈ ਸਮ ਨਹੀ ਕੋਇ ॥	ਸਲੋ ੯, ੫੭ : ੧	-	੧੪੨੯
ਰਾਮ ਨਾਮੁ ਅਉਖਧੁ ਦੀਆ ਏਕਾ ਲਿਵ ਲਾਈ ॥	ਬਿਲਾ ੫, ੭੯, ੧*: ੨	-	੮੧੯
ਰਾਮ ਨਾਮੁ ਅੰਤਰਿ ਉਰਿ ਧਾਰਿ ॥	ਗਉ ੫, ਸੁਖ ੨੨, ੬ : ੨	-	੨੯੩
ਰਾਮ ਨਾਮੁ ਆਤਮ ਮਹਿ ਸੋਧੈ ॥	ਗਉ ੫, ਸੁਖ ੯, ੪ : ੨	-	੨੭੪
ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ ॥	ਆਸਾ ੪, ਛੰਤ ੯, ੭ : ੫	-	੪੪੪
ਰਾਮ ਨਾਮੁ ਇਸੁ ਜੁਗ ਮਹਿ ਦੁਲਭੁ ਹੈ ਗੁਰਮਤਿ ਹਰਿ ਰਸੁ ਪੀਜੈ ॥	ਵਡ ੩, ਅਸ ੨, ੧*: ੨	-	੫੬੫
ਰਾਮ ਨਾਮੁ ਇਕੁ ਤਿਲ ਤਿਲ ਗਾਵੈ ਮਨੁ ਗੁਰਮਤਿ ਨਾਮਿ ਸਮਾਵੈਗੋ ॥	ਕਾਨ ੪, ਅਸ ੧, ੪ : ੧	-	੧੩੦੮
ਰਾਮ ਨਾਮੁ ਸੰਤਨ ਘਰਿ ਪਾਇਆ ॥	ਗਉ ੫, ਸੁਖ ੧੫, ੫ : ੨	-	੨੮੩
ਰਾਮ ਨਾਮੁ ਸਭ ਜਗ ਕਾ ਤਾਰਕੁ ਲਗਿ ਸੰਗਤਿ ਨਾਮੁ ਧਿਆਵੈਗੋ ॥	ਕਾਨ ੪, ਅਸ ੬, ੮ : ੧	-	੧੩੧੧
ਰਾਮ ਨਾਮੁ ਸਭੁ ਹੈ ਰਾਮ ਨਾਮਾ ਰਸੁ ਗੁਰਮਤਿ ਰਸੁ ਰਸਕੇ ॥	ਸੂਹੀ ੪, ੧, ੩ : ੧	-	੭੩੧
ਰਾਮ ਨਾਮੁ ਸਾਧਸੰਗਿ ਬੀਚਾਰਾ ॥	ਮਾਝ ੫, ੪੭, ੨ : ੨	-	੧੦੮
ਰਾਮ ਨਾਮੁ ਸਾਧੂ ਸਰਣਾਈ ॥	ਮਾਰੂ ੧, ਸੋਲਾ ੯, ੧੭ : ੧	-	੧੦੩੦
ਰਾਮ ਨਾਮੁ ਸਾਲਾਹਿ ਤੂ ਫਿਰਿ ਆਵਣ ਜਾਣੁ ਨ ਹੋਇ ॥	ਸਿਰੀ ੩, ੫੭, ੧*: ੨	-	੩੬
ਰਾਮ ਨਾਮੁ ਸੁਪਨੈ ਨਹੀ ਚੇਤਿਆ ਹਰਿ ਸਿਉ ਕਦੇ ਨ ਲਾਗੈ ਪਿਆਰੁ ॥	ਭੈਰ ੩, ੧੯, ੧*: ੨	-	੧੧੩੨
ਰਾਮ ਨਾਮੁ ਹਰਿ ਕੀਰਤਿ ਗਾਇ ਕਰਿ ਚਾਨਣੁ ਮਗੁ ਦੇਖਾਇਆ ॥	ਸਲੋ ੪, ੨੮ : ੨	-	੧੪੨੪
ਰਾਮ ਨਾਮੁ ਹਰਿ ਕੀਰਤਿ ਗਾਈ ਕਰਿ ਚਾਨਣੁ ਮਗੁ ਦਿਖਾਇਆ ॥	ਸਿਰੀ ੪, ਵਾਰ ੧੧ ਸ, ੩, ੨ : ੨	-	੮੬
ਰਾਮ ਨਾਮੁ ਹਰਿ ਟੇਕ ਹੈ ਨਿਸਿ ਦਉਤ ਸਵਾਰੈ ॥	ਆਸਾ ੧, ਅਸ ੨੨, ੬ : ੨	-	੪੨੨
ਰਾਮ ਨਾਮੁ ਹਰਿ ਭੇਟੀਐ ਹਰਿ ਰਾਮੈ ਨਾਮਿ ਸਮਾਵੈਗੋ ॥	ਕਾਨ ੪, ਅਸ ੧, ੭ : ੨	-	੧੩੦੮
ਰਾਮ ਨਾਮੁ ਹਿਰਦੇ ਮਹਿ ਤੋਲਿ ॥	ਗਉ ੫, ਸੁਖ ੧੫, ੫ : ੪	-	੨੮੩
ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥	ਬਿਲਾ ੪, ਅਸ ੧, ੮ : ੧	-	੮੩੩
ਰਾਮ ਨਾਮੁ ਹੈ ਜੋਤਿ ਸਬਾਈ ਤਤੁ ਗੁਰਮਤਿ ਕਾਢਿ ਲਈਜੈ ॥	ਕਲਿ ੪, ਅਸ ੧, ੧ : ੨	-	੧੩੨੩
ਰਾਮ ਨਾਮੁ ਹੋਆ ਰਖਵਾਰਾ ॥	ਬਿਲਾ ੫, ੧੮, ੨ : ੧	-	੮੦੬
ਰਾਮ ਨਾਮੁ ਕਦੇ ਚੇਤਹਿ ਨਾਹੀ ਅੰਤਿ ਗਏ ਪਛੁਤਾਈ ॥	ਸੋਰ ੩, ੫, ੩ : ੩	-	੬੦੧
ਰਾਮ ਨਾਮੁ ਕਰਿ ਬੋਹਿਥਾ ਜੀਉ ਸਬਦੁ ਖੇਵਟੁ ਵਿਚਿ ਪਾਇ ॥	ਗਉ ੩, ਛੰਤ ੪, ੧ : ੨	-	੨੪੫
ਰਾਮ ਨਾਮੁ ਕਾਹੇ ਨ ਦ੍ਰਿੜੀਆ ॥	ਗਉ ਕਬ, ੩੫, ੧*: ੨	-	੩੩੦
ਰਾਮ ਨਾਮੁ ਖਿਨੁ ਪਲੁ ਨਹੀ ਚੇਤਿਆ ਜਮਿ ਪਕਰੇ ਕਾਲਿ ਸਲੰਞੁ ॥	ਬਸੰ ੪, ੭, ੧ : ੨	-	੧੧੭੯
ਰਾਮ ਨਾਮੁ ਗੁਰ ਬਚਨੀ ਬੋਲਹੁ ॥	ਮਾਰੂ ੧, ਸੋਲਾ ੧੦, ੪ : ੧	-	੧੦੩੦
ਰਾਮ ਨਾਮੁ ਗੁਰਿ ਉਦਕੁ ਚੁਆਇਆ ਫਿਰਿ ਹਰਿਆ ਹੋਆ ਰਸਿਆ ॥	ਬਸੰ ੪, ਅਸ ੧, ੨ : ੨	-	੧੧੯੧
ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥	ਸਿਰੀ ੧, ਪਹ ੨, ੨ : ੩	-	੭੫
ਰਾਮ ਨਾਮੁ ਘਟ ਅੰਤਰਿ ਪੂਜਾ ਅਵਰੁ ਨ ਦੂਜਾ ਕਾਹਾ ਹੇ ॥	ਮਾਰੂ ੧, ਸੋਲਾ ੧੨, ੧੪ : ੩	-	੧੦੩੩
ਰਾਮ ਨਾਮੁ ਜਗਤ ਨਿਸਤਾਰਾ ॥	ਭੈਰ ੩, ੬, ੧ : ੧	-	੧੧੨੯
ਰਾਮ ਨਾਮੁ ਜਨ ਭਾਲਹਿ ਸੋਇ ॥	ਭੈਰ ੩, ੯, ੨ : ੧	-	੧੧੨੯
ਰਾਮ ਨਾਮੁ ਜਪਿਓ ਗੁਰ ਬਚਨੀ ਹਰਿ ਧਾਰੀ ਹਰਿ ਕ੍ਰਿਪਲੇ ॥	ਨਟ ੪, ੨, ੧*: ੨	-	੯੭੫
ਰਾਮ ਨਾਮੁ ਜਪਿ ਅੰਤਰਿ ਪੂਜਾ ॥	ਪ੍ਰਭਾ ੧, ਅਸ ੬, ੧ : ੧	-	੧੩੪੫
ਰਾਮ ਨਾਮੁ ਜਪਿ ਸੰਗਿ ਸਹਾਈ ਗੁਰਮੁਖਿ ਪਾਵਹਿ ਸਾਚੁ ਧਨਾ ॥	ਰਾਮ ੫, ੫੨, ੧*: ੨	-	੮੯੯
ਰਾਮ ਨਾਮੁ ਜਪਿ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਕੂਰਾ ॥	ਰਾਮ ੫, ੫੮, ੧*: ੨	-	੯੦੧
ਰਾਮ ਨਾਮੁ ਜਪਿ ਗੁਰਮੁਖਿ ਜੀਅੜੇ ਏਹੁ ਪਰਮ ਤਤੁ ਵੀਚਾਰਾ ਹੇ ॥	ਮਾਰੂ ੧, ਸੋਲਾ ੧੦, ੨ : ੩	-	੧੦੩੦
ਰਾਮ ਨਾਮੁ ਜਪਿ ਦਿਨਸੁ ਰਾਤਿ ਗੁਰਮੁਖਿ ਹਰਿ ਧਨੁ ਜਾਨੁ ॥	ਸਿਰੀ ੧, ੧੯, ੨ : ੧	-	੨੧

ਰੇ ਮਨ ਮੇਰੇ ਤੂੰ ਤਾ ਕਉ ਆਹਿ ॥	ਗਉ ੫, ੧੦੮, ੧ : ੧	-	੧੮੭
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥	ਗਉ ੫, ੧੦੮, ੨ : ੧	-	੧੮੭
ਰੇ ਮਨ ਮੇਰੇ ਤੂ ਤਾ ਕਉ ਜਾਪਿ ॥	ਮਾਲੀ ੫, ੫. ੩ : ੪	-	੯੮੭
ਰੇ ਮਨ ਮੇਰੇ ਭਰਮੁ ਨ ਕੀਜੈ ॥	ਗਉ ੧, ੮, ੧*: ੧	-	੧੫੩
ਰੇ ਮਨ ਮੈ ਤਉ ਛਿਨ ਛਿਨ ਸਮਝਾਵਾ ॥	ਗਉ ਕਬ, ਬਾਅ, ੧੩ : ੩	-	੩੪੦
ਰੇ ਮਨ ਰਾਮ ਸਿਉ ਕਰਿ ਪ੍ਰੀਤਿ ॥	ਸੋਰ ੯, ੧, ੧*: ੧	-	੬੩੧
ਰੇ ਮਨ ਲੇਖੈ ਕਬਹੂ ਨ ਪਾਇ ॥	ਬਸੰ ੧, ੩, ੧*: ੧	-	੧੧੬੮
ਰੇ ਮਨ ਲੇਖੈ ਚਾਲਹਿ ਲੇਖੈ ਬੈਸਹਿ ਲੇਖੈ ਲੈਦਾ ਸਾਹਾ ॥	ਆਸਾ ੫, ੧੨੩, ੪ : ੧	-	੪੦੨
ਰੇ ਮਨ ਲੋਭੀ ਸੁਣਿ ਮਨ ਮੇਰੇ ॥	ਮਾਰੂ ੫, ਸੋਲਾ ੨, ੧੧ : ੧	-	੧੦੭੩
ਰੇ ਮਨ ਵਤ੍ਰ ਬੀਜਣ ਨਾਉ ॥	ਮਾਰੂ ੫, ੧੩, ੧*: ੧	-	੧੦੦੨
ਰੇ ਮੂਤੇ ਤੂ ਹੋਛੈ ਰਸਿ ਲਪਟਾਇਓ ॥	ਮਾਰੂ ੫, ਅਸ ੧, ੧*: ੧	-	੧੦੧੭
ਰੇ ਮੂਤੇ ਲਾਹੇ ਕਉ ਤੂੰ ਢੀਲਾ ਢੀਲਾ ਤੋਟੇ ਕਉ ਬੇਗਿ ਧਾਇਆ ॥	ਆਸਾ ੫, ੧੨੫. ੧ : ੧	-	੪੦੨
ਰੇ ਮੂੜ੍ਹੇ ਆਨ ਕਾਹੇ ਕਤ ਜਾਈ ॥	ਸਾਰ ੫, ੪੪, ੧*: ੧	-	੧੨੧੩
ਰੇ ਮੂੜ੍ਹੇ ਤੂ ਕਿਉ ਸਿਮਰਤ ਅਬ ਨਾਹੀ ॥	ਸਾਰ ੫, ੧੬, ੧*: ੧	-	੧੨੦੭
ਰੇ ਰੇ ਦਰਗਹ ਕਹੈ ਨ ਕੋਊ ॥	ਗਉ ੫, ਬਾਅ, ੧੦ : ੩	-	੨੫੨
ਰੇ ਲੰਪਟ ਕ੍ਰਿਸਨੁ ਅਭਾਖੰ ॥	ਪ੍ਰਭਾ ਬੇਣੀ, ੧, ੪ : ੪	-	੧੩੫੧
ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥	ਰਾਮ ੩, ਵਾਰ ੭ ਸ, ੩, ੧ : ੩	-	੯੪੯
ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥	ਰਾਮ ੩, ਵਾਰ ੭ ਸ, ੩, ੧ : ੧	-	੯੪੯
ਰੈਣਿ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ ॥	ਗਉ ੫, ੧੫੦*, ੧ : ੨	-	੨੧੨
ਰੈਣਿ ਅੰਧਾਰੀ ਨਿਰਮਲ ਜੋਤਿ ॥	ਬਿਲਾ ੧, ਅਸ ੧, ੬ : ੧	-	੮੩੧
ਰੈਣਿ ਅੰਧੇਰੀ ਕਿਆ ਪਤਿ ਤੇਰੀ ਚੋਰੁ ਪੜੈ ਘਰੁ ਮੂਸਏ ॥	ਤੁਖਾ ੧, ਛੰਤ ੨, ੧ : ੪	-	੧੧੧੦
ਰੈਣਿ ਸਬਾਈ ਜਲਿ ਮੁਈ ਕੰਤ ਨ ਲਾਇਓ ਭਾਉ ॥	ਗੂਜ ੩, ਵਾਰ ੬ ਸ, ੩, ੨ : ੧	-	੫੧੦
ਰੈਣਿ ਸੁਹਾਵੜੀ ਦਿਨਸੁ ਸੁਹੇਲਾ ॥	ਮਾਝ ੫, ੪੫, ੧ : ੧	-	੧੦੭
ਰੈਣਿ ਸੁਖਿ ਸੁਤੀ ਜੀਉ ਅੰਤਰਿ ਉਰਿ ਧਾਰੇ ॥	ਗਉ ੩, ਛੰਤ ੩, ੨ : ੨	-	੨੪੫
ਰੈਣਿ ਗਈ ਫਿਰਿ ਹੋਇ ਪਰਭਾਤਿ ॥	ਆਸਾ ੫, ੧੯, ੨ : ੨	-	੩੭੫
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥	ਗਉ ੧, ੧੮, ੧ : ੧	-	੧੫੬
ਰੈਣਿ ਦਿਣਸੁ ਸਿਮਰਤ ਰਹੈ ਸੋ ਪ੍ਰਭੁ ਪੁਰਖੁ ਅਪਾਰ ॥	ਗਉ ੫, ਬਾਅ, ੩੧ : ੬	-	੨੫੬
ਰੈਣਿ ਦਿਨਸੁ ਸਾਸਿ ਸਾਸਿ ਚਿਤਾਰੇ ਜੀਉ ॥	ਗਉ ੫, ੧੬੭*, ੧ : ੨	-	੨੧੭
ਰੈਣਿ ਦਿਨਸੁ ਕਰ ਜੋੜਿ ਸਾਸਿ ਸਾਸਿ ਧਿਆਈਐ ॥	ਗੂਜ ੫, ਵਾਰ, ੯ : ੭	-	੫੨੦
ਰੈਣਿ ਦਿਨਸੁ ਕਰ ਜੋੜਿ ਹਰਿ ਹਰਿ ਧਿਆਈਐ ॥	ਆਸਾ ੫, ੧੧੨, ੧ : ੨	-	੩੯੮
ਰੈਣਿ ਦਿਨਸੁ ਗੁਣ ਗਾਉ ਅਨੰਤਾ ॥	ਗਉ ੫, ੧੩੭, ੨ : ੧	-	੧੯੩
ਰੈਣਿ ਦਿਨਸੁ ਗੁਰ ਚਰਣ ਅਰਾਧੀ ਦਇਆ ਕਰਹੁ ਮੇਰੇ ਸਾਈ ॥	ਸੂਹੀ ੪, ਅਸ ੧, ੩੦ : ੧	-	੭੫੮
ਰੈਣਿ ਦਿਨਸੁ ਜਪਉ ਹਰਿ ਨਾਉ ॥	ਰਾਮ ੫, ੩੩, ੧ : ੧	-	੮੯੩
ਰੈਣਿ ਦਿਨਸੁ ਤਿਸੁ ਸਦਾ ਧਿਆਈ ਜਿ ਖਿਨ ਮਹਿ ਸਗਲ ਉਧਾਰੇ ਜੀਉ ॥	ਮਾਝ ੫, ੩੬, ੩ : ੩	-	੧੦੫
ਰੈਣਿ ਦਿਨਸੁ ਦੁਇ ਸਦੇ ਪਏ ॥	ਬਸੰ ੪, ੨, ੧ : ੧	-	੧੧੭੭
ਰੈਣਿ ਦਿਨਸੁ ਦੁਇ ਸਾਖੀ ਆਏ ॥	ਮਾਰੂ ੩, ਸੋਲਾ ੧੭, ੭ : ੨	-	੧੦੬੧
ਰੈਣਿ ਦਿਨਸੁ ਦੁਇ ਦਾਈ ਦਾਇਆ ਜਗੁ ਖੇਲੈ ਖੇਲਾਈ ਹੇ ॥	ਮਾਰੂ ੧, ਸੋਲਾ ੧, ੧੦ : ੩	-	੧੦੨੧
ਰੈਣਿ ਦਿਨਸੁ ਪਰਭਾਤਿ ਤੂਹੈ ਹੀ ਗਾਵਣਾ ॥	ਸੋਰ ੪, ਵਾਰ, ੨੫ : ੧	-	੬੫੨
ਰੈਣਿ ਦਿਨਸੁ ਰਹੈ ਇਕ ਰੰਗਾ ॥	ਗਉ ੫, ੮੬, ੧ : ੧	-	੧੮੧
ਰੈਣਿ ਭਈ ਤਬ ਅੰਤੁ ਨ ਜਾਨੇ ॥	ਆਸਾ ੫, ੧੫, ੨ : ੨	-	੩੭੫
ਰੈਣਿ ਵਿਹਾਣੀ ਪਛੁਤਾਣੀ ਉਠਿ ਚਲੀ ਗਈ ਨਿਰਾਸ ॥	ਮਾਝ ੫, ਬਾਰਾ, ੫ : ੫	-	੧੩੪
ਰੈਨਿ ਗਈ ਮਤ ਦਿਨੁ ਭੀ ਜਾਇ ॥	ਸੂਹੀ ਕਬ, ੨, ੧*: ੧	-	੭੯੨
ਰੈਨਿ ਦਿਨਸੁ ਧਿਆਇ ਹਰਿ ਹਰਿ ਤਜਹੁ ਮਨ ਕੇ ਭਰਮ ॥	ਪ੍ਰਭਾ ੫, ੧੩, ੩ : ੧	-	੧੩੪੧
ਰੈਨਿ ਦਿਨਸੁ ਪ੍ਰਭ ਸੇਵ ਕਮਾਨੀ ॥	ਰਾਮ ੫, ੪੬, ੨ : ੩	-	੮੯੭
ਰੈਨਿ ਬਬੀਹਾ ਬੋਲਿਓ ਮੇਰੀ ਮਾਈ ॥	ਮਲਾ ੧, ਅਸ ੩, ੧*: ੧	-	੧੨੭੪
ਰੋਸੁ ਕਰੈ ਪ੍ਰਭੁ ਬਖਸ ਨ ਮੇਟੈ ਨਿਤ ਨਿਤ ਚੜੈ ਸਵਾਈ ॥	ਗੂਜ ੧, ਅਸ ੪, ੩ : ੨	-	੫੦੫
ਰੋਸੁ ਨ ਕਾਹੂ ਸੰਗ ਕਰਹੁ ਆਪਨ ਆਪੁ ਬੀਚਾਰਿ ॥	ਗਉ ੫, ਬਾਅ, ੪੪ ਸ: ੧	-	੨੫੯

ਲਖ ਚਉਰਾਸੀਹ ਮੇਦਨੀ ਤੁਝ ਹੀ ਤੇ ਹੋਈ ॥	ਮਲਾ ੧, ਵਾਰ, ੧੨ : ੩	-	੧੨੮੩
ਲਖ ਚਉਰਾਸੀ ਰਿਜਕੁ ਆਪਿ ਅਪੜਾਏ ॥	ਮਾਝ ੩, ਅਸ ਪ੍ਰ, ੮ : ੨	-	੧੧੨
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥	ਆਸਾ ੧, ਵਾਰ ੧੫ ਸ, ੧, ੨ : ੧	-	੪੭੧
ਲਖ ਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ॥	ਆਸਾ ੧, ਵਾਰ ੪ ਸ, ੧, ੨ : ੬	-	੪੬੪
ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥	ਆਸਾ ੧, ਵਾਰ ੧੫ ਸ, ੧, ੨ : ੨	-	੪੭੧
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥	ਆਸਾ ੧, ਵਾਰ ੮ ਸ. ੧, ੨ : ੨	-	੪੬੭
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥	ਆਸਾ ੧, ਵਾਰ ੮ ਸ, ੧, ੨ : ੧	-	੪੬੭
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥	ਆਸਾ ੧, ੩੨, ੧*: ੨	-	੩੫੮
ਲਖਮੀ ਤੋਟਿ ਨ ਆਵਈ ਖਾਇ ਖਰਚਿ ਰਹੰਦਾ ॥	ਮਾਰੂ ੫, ਵਾਰ, ੭ : ੩	-	੧੦੯੬
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥	ਆਸਾ ੧, ੩੧, ੧ : ੧	-	੩੫੮
ਲਖ ਲਸਕਰ ਲਖ ਵਾਜੇ ਨੇਜੇ ਲਖੀ ਘੋੜੀ ਪਾਤਿਸਾਹ ॥	ਮਲਾ ੧, ਵਾਰ ੨੧ ਸ, ੧, ੪ : ੨	-	੧੨੮੭
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥	ਆਸਾ ੧, ੩੧, ੧ : ੨	-	੩੫੮
ਲਖਿਮੀ ਕੇਤਕ ਗਨੀ ਨ ਜਾਈਐ ਗਨਿ ਨ ਸਕਉ ਸੀਕਾ ॥	ਗੂਜ ੫, ਅਸ ੧, ੫ : ੨	-	੫੦੭
ਲਖਿਮੀ ਬਰ ਸਿਉ ਜਉ ਲਿਉ ਲਾਵੈ ॥	ਗਉ ਕਬ, ਬਾਅ, ੪੩ : ੩	-	੩੪੨
ਲਖਿਮੀ ਭਉ ਕਰੈ ਨ ਸਾਕੈ ਜਾਇ ॥	ਭੈਰ ੩, ਅਸ ੧, ੧੧ : ੩	-	੧੧੫੪
ਲਖੀ ਨ ਜਾਈ ਨਾਨਕ ਲੀਲਾ ॥	ਗਉ ੫, ਬਾਅ, ੧ : ੮	-	੨੫੦
ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ ॥	ਜਪੁ ੧, ੩੨ : ੨	-	੭
ਲਖੇ ਨ ਜਾਹਿ ਪਾਰਬ੍ਰਹਮ ਕੇ ਰੰਗ ॥	ਗਉ ੫, ਸੁਖ ੯, ੮ : ੬	-	੨੭੫
ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ ॥	ਰਾਮ ਬਸ, ਵਾਰ, ੩ : ੯	-	੯੬੭
ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥	ਰਾਮ ਬਸ, ਵਾਰ, ੨ : ੫	-	੯੬੭
ਲਗੜਾ ਸੋ ਨੇਹੁ ਮੰਨ ਮਝਾਹੂ ਰਤਿਆ ॥	ਜੈਤ ੫, ਵਾਰ ੧੧ ਸ, ੫, ੨ : ੧	-	੭੦੮
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥	ਮਾਰੂ ੫, ਵਾਰ ੨੧ ਸ, ੫, ੧ : ੧	-	੧੧੦੧
ਲਗੜੀ ਸੁਥਾਨਿ ਜੋੜਣਹਾਰੈ ਜੋੜੀਆ ॥	ਗੂਜ ੫, ਵਾਰ ੭ ਸ, ੫, ੧ : ੧	-	੫੧੯
ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ ॥	ਸਿਰੀ ੫, ੭੩, ੧*: ੨	-	੪੩
ਲਗਾ ਰੰਗੁ ਅਪਾਰੁ ਕੋ ਨ ਉਤਾਰਈ ॥	ਸਲੋ ੫, ੬ : ੪	-	੧੪੨੫
ਲਗਾ ਰੰਗੁ ਚਰਣਾਰਬਿੰਦ ਸਭੁ ਭ੍ਰਮੁ ਭਉ ਭਾਗਾ ॥	ਰਾਮ ੫, ਵਾਰ. ੧੭ : ੩	-	੯੬੪
ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥	ਬਿਹਾ ੫, ੩, ੩ : ੫	-	੫੪੩
ਲਗਿ ਸੰਤਨਾ ਪਗ ਪਾਲ ॥	ਕੇਦਾ ੫, ੨, ੨ : ੬	-	੧੧੧੯
ਲਗਿ ਲਗਿ ਪ੍ਰੀਤਿ ਬਹੁ ਪ੍ਰੀਤਿ ਲਗਾਈ ਲਗਿ ਸਾਧੂ ਸੰਗਿ ਸਵਾਰੇ ॥	ਨਟ ੪, ਅਸ ੩, ੬ : ੧	-	੯੮੨
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥	ਸਿਰੀ ੧, ੨੪. ੩ : ੨	-	੨੩
ਲਗੀ ਲਾਗਿ ਸੰਤ ਸੰਗਾਰਾ ॥	ਮਾਰੂ ੫, ਸੋਲਾ ੯, ੧੫ : ੨	-	੧੦੮੧
ਲਗੁ ਚਰਣ ਸਰਣ ਦਇਆਲ ਪ੍ਰੀਤਮ ਸਗਲ ਦੁਰਤ ਬਿਖੰਡਨੋ ॥	ਬਿਲਾ ੫, ਛੰਤ ੩, ੧ : ੪	-	੮੪੭
ਲਟ ਛਿਟਕਾਏ ਤਿਰੀਆ ਰੋਵੈ ਹੰਸੁ ਇਕੇਲਾ ਜਾਈ ॥	ਆਸਾ ਕਬ, ੯, ੩ : ੨	-	੪੭੮
ਲਟ ਛੂਟੀ ਵਰਤੈ ਬਿਕਰਾਲ ॥	ਭੈਰ ਕਬ, ਅਸ ੨, ੫ : ੩	-	੧੧੬੩
ਲਟੂਰੀ ਮਧੁਰੀ ਠਾਕੁਰ ਭਾਈ ਓਹ ਸੁੰਦਰਿ ਹਰਿ ਢੁਲਿ ਮਿਲੀ ॥	ਦੇਵ ੪, ੨, ੧ : ੨	-	੫੨੭
ਲਤਾ ਬਲੀ ਸਾਖ ਸਭ ਸਿਮਰਹਿ ਰਵਿ ਰਹਿਆ ਸੁਆਮੀ ਸਭ ਮਨਾ ॥	ਮਾਰੂ ੫, ਸੋਲਾ ੮, ੪ : ੩	-	੧੦੭੯
ਲਥੇ ਸਭਿ ਵਿਕਾਰ ਸਬਦਿ ਨੀਸਾਣਿਆ ॥	ਮਲਾ ੧, ਵਾਰ, ੫, ੨੭ : ੩	-	੧੨੯੧
ਲਥੇ ਭੜਥੂ ਪਾਇ ਗੁਰਮੁਖਿ ਮਚਿਆ ॥	ਮਲਾ ੧, ਵਾਰ, ੪ : ੨	-	੧੨੮੦
ਲਧਮੁ ਲਭਣਹਾਰੁ ਕਰਮੁ ਕਰੰਦੋ ਮਾ ਪਿਰੀ ॥	ਗੂਜ ੫, ਵਾਰ ੧੩ ਸ, ੫, ੧ : ੧	-	੫੨੧
ਲਧੇ ਹਭੇ ਥੋਕੜੇ ਨਾਨਕ ਹਰਿ ਧਨੁ ਮਾਲ ॥	ਸਿਰੀ ੫, ਛੰਤ ੩, ੩ ਡ: ੨	-	੮੦
ਲੰਪਟ ਚੋਰ ਦੂਤ ਮਤਵਾਰੇ ਤਿਨ ਸੰਗਿ ਸਦਾ ਬਸੇਰਾ ॥	ਰਾਮ ਕਬ, ੮, ੩ : ੨	-	੯੭੧
ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥	ਗਉ ੫, ਬਾਅ, ੫੨ : ੬	-	੨੬੧
ਲਪਟਿ ਕਪਟਿ ਗ੍ਰਿਹਿ ਬੇਧਿਆ ਮਿਥਿਆ ਬਿਖਿਆਦਿ ॥	ਬਿਲਾ ੫, ੩੮, ੧ : ੨	-	੮੧੦
ਲਪਟਿ ਰਹਿਓ ਤਹ ਅੰਧ ਅੰਧਾਰੁ ॥	ਗਉ ੫, ਸੁਖ ੫, ੩ : ੬	-	੨੬੮
ਲਪਟਿ ਰਹਿਓ ਤਿਹ ਸੰਗਿ ਮੀਠੇ ਭੋਗ ਸੋਨ ॥	ਆਸਾ ੫, ਛੰਤ ੮, ੩ : ੨	-	੪੫੮
ਲਪਟਿ ਰਹਿਓ ਮਨੁ ਬਾਸਨਾ ਗੁਰ ਮਿਲਿ ਇਹ ਤਿਆਗਉ ॥	ਬਿਲਾ ੫, ੩੨, ੧*: ੨	-	੮੦੮
ਲਪਟਿ ਰਹਿਓ ਰਸਿ ਲੋਭੀ ਪਤੰਗ ॥	ਗਉ ੫, ਸੁਖ ੧੫, ੪ : ੮	-	੨੮੩

ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥	ਪ੍ਰਭਾ ੧, ਅਸ ੧, ੧ : ੩	੧੩੪੨
ਲਪਟਿ ਰਹੇ ਮਾਇਆ ਰੰਗ ਮਾਤੇ ਲੋਚਨ ਕਛੂ ਨ ਸੂਝੀ ॥	ਧਨਾ ੫, ੬, ੧ : ੨	੬੭੨
ਲਬਧਿਅੰ ਸਾਧ ਸੰਗੇਣ ਨਾਨਕ ਵਡਭਾਗੀ ਭੇਟੰਤਿ ਦਰਸਨਹ ॥	ਗਾਥਾ ੫, ੨੧ : ੨	੧੩੬੧
ਲਬਧਿ ਆਪਣੀ ਪਾਈ ॥	ਸੋਰ ੫, ੫੧, ੨ : ੩	੬੨੧
ਲਬਧੇਣਿ ਸਾਧ ਸੰਗੇਣਿ ਨਾਨਕ ਮਸਤਕਿ ਲਿਖਣ੍ਹਃ ॥	ਗਾਥਾ ੫, ੨੨ : ੨	੧੩੬੧
ਲਬਧੵੰ ਸੰਤ ਸੰਗੇਣ ਨਾਨਕ ਸੵਛ ਮਾਰਗ ਹਰਿ ਭਗਤਣਹ ॥	ਸਸ ੫, ੫੪ : ੨	੧੩੫੯
ਲਬਧੵੰ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਣੰ ॥	ਗਾਥਾ ੫, ੪ : ੨	੧੩੬੦
ਲਬ ਲੋਭ ਅਹੰਕਾਰ ਕੀ ਮਾਤੀ ਮਾਇਆ ਮਾਹਿ ਸਮਾਣੀ ॥	ਤਿਲੰ ੧, ੪, ੨ : ੪	੭੨੨
ਲਬ ਲੋਭ ਲਹਰਿ ਨਿਵਾਰਣੰ ਹਰਿ ਨਾਮ ਰਾਸਿ ਮਨੰ ॥	ਗੂਜ ੧, ਅਸ ੫, ੮ : ੧	੫੦੬
ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ ॥	ਵਡ ੧, ਅਲਾ ੫, ੧ : ੬	੫੮੧
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥	ਮਾਝ ੧, ਵਾਰ ੨੨ ਸ, ੨, ੨ : ੫	੧੪੮
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥	ਆਸਾ ੫, ਛੰਤ ੧੧, ੨ : ੫	੪੬੦
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥	ਰਾਮ ੧, ਓਅੰ, ੬ : ੩	੯੩੦
ਲਬੁ ਅਧੇਰਾ ਬੰਦੀਖਾਨਾ ਅਉਗਣ ਪੈਰਿ ਲੁਹਾਰੀ ॥	ਬਸੰ ੧, ਅਸ ੮, ੩ : ੨	੧੧੯੧
ਲਬੁ ਕੁਤਾ ਕੂੜੁ ਚੂਹੜਾ ਠਗਿ ਖਾਧਾ ਮੁਰਦਾਰੁ ॥	ਸਿਰੀ ੧, ੪, ੧ : ੧	੧੫
ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ ॥	ਆਸਾ ੧, ਵਾਰ ੧੧ ਸ, ੧, ੨ : ੧	੪੬੮
ਲਬੁ ਲੋਭੁ ਅਹੰਕਾਰੁ ਸੁ ਪੀਰਾ ॥	ਆਸਾ ੧, ਅਸ ੭, ੨ : ੨	੪੧੪
ਲਬੁ ਲੋਭੁ ਅਹੰਕਾਰੁ ਚੂਕਾ ਸਤਿਗੁਰੂ ਭਲਾ ਭਾਇਆ ॥	ਰਾਮ ੩, ਅਨੰ, ੧੩ : ੪	੯੧੮
ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥	ਰਾਮ ੩, ਅਨੰ, ੧੪ : ੩	੯੧੮
ਲਬੁ ਲੋਭੁ ਕਾਮੁ ਕ੍ਰੋਧੁ ਮੋਹੁ ਮਾਰਿ ਕਢੇ ਤੁਧੁ ਸਪਰਵਾਰਿਆ ॥	ਰਾਮ ਬਸ, ਵਾਰ, ੭ : ੬	੯੬੮
ਲਬੁ ਲੋਭੁ ਜੇ ਕੂੜੁ ਕਮਾਵੈ ॥	ਸਲੋ ੧, ੧੭ : ੫	੧੪੧੧
ਲਬੁ ਲੋਭੁ ਤਜਿ ਹੋਹੁ ਨਿਚਿੰਦਾ ॥	ਮਾਰੂ ੧, ਸੋਲਾ ੨੧, ੧ : ੨	੧੦੪੧
ਲਬੁ ਲੋਭੁ ਪਰਜਾਲੀਐ ਨਾਮੁ ਮਿਲੈ ਆਧਾਰੁ ॥	ਸੂਹੀ ੩, ਵਾਰ ੧੫ ਸ, ੧, ੧ : ੩	੭੯੦
ਲਬੁ ਲੋਭੁ ਬੁਰਾ ਅਹੰਕਾਰੁ ॥	ਰਾਮ ੧, ਓਅੰ, ੧੩ : ੨	੯੩੧
ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥	ਰਾਮ ੧, ਓਅੰ, ੪੫ : ੩	੯੩੬
ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ ॥	ਗਉ ੧, ੧੩, ੧ : ੨	੧੫੪
ਲਬੁ ਵਿਣਾਹੇ ਮਾਣਸਾ ਜਿਉ ਪਾਣੀ ਬੂਰੁ ॥	ਰਾਮ ਬਸ, ਵਾਰ, ੫ : ੩	੯੬੭
ਲਬੁ ਵਤੁ ਦਰੋਗੁ ਬੀਉ ਹਾਲੀ ਰਾਹਕੁ ਹੇਤ ॥	ਰਾਮ ੩, ਵਾਰ ੧੭ ਸ, ੧, ੧ : ੨	੯੫੫
ਲਬੈ ਮਾਲੈ ਘੁਲਿ ਮਿਲਿ ਮਿਚਲਿ ਊਂਘੈ ਸਉੜਿ ਪਲੰਘੁ ॥	ਮਲਾ ੧, ਵਾਰ ੨੩ ਸ, ੧, ੧ : ੨	੧੨੮੮
ਲਭਣੰ ਸਾਧ ਸੰਗੇਣ ॥	ਗਾਥਾ ੫, ੧੫ : ੩	੧੩੬੧
ਲੰਮਾ ਨਕੁ ਕਾਲੇ ਤੇਰੇ ਨੈਣ ॥	ਮਲਾ ੧, ੯, ੧ : ੨	੧੨੫੭
ਲੰਮੀ ਲੰਮੀ ਨਦੀ ਵਹੈ ਕੰਧੀ ਕੇਰੈ ਹੇਤਿ ॥	ਸਲੋ ਫਰ, ੮੬ : ੧	੧੩੮੨
ਲਰਿਕੀ ਲਰਿਕਨ ਖੈਬੋ ਨਾਹਿ ॥	ਗੋਂਡ ਕਬ, ੬, ੨ : ੩	੮੭੧
ਲਲਤ ਬਿਲਾਵਲ ਗਾਵਹੀ ਅਪੁਨੀ ਅਪੁਨੀ ਭਾਂਤਿ ॥	ਰਾਗ, ੧ : ੧੧	੧੪੩੦
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥	ਸੋਰ ੧, ਅਸ ੩, ੮ : ੨	੬੩੬
ਲਲਾ ਐਸੇ ਲਿਵ ਮਨੁ ਲਾਵੈ ॥	ਗਉ ਕਬ, ਬਾਅ, ੩੬ : ੧	੩੪੨
ਲਲਾ ਤਾ ਕੈ ਲਵੈ ਨ ਕੋਊ ॥	ਗਉ ੫, ਬਾਅ, ੧੨ : ੧	੨੫੨
ਲਲਾ ਲਪਟਿ ਬਿਖੈ ਰਸ ਰਾਤੇ ॥	ਗਉ ੫, ਬਾਅ, ੧੧ : ੧	੨੫੨
ਲਲਾ ਲਾਵਉ ਅਉਖਧ ਜਾਹੂ ॥	ਗਉ ੫, ਬਾਅ, ੪੫ : ੧	੨੫੯
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥	ਆਸਾ ੧, ਪਟੀ, ੩੧ : ੧	੪੩੪
ਲਵੈ ਨ ਲਾਗਨ ਕਉ ਹੈ ਕਛੂਐ ਜਾ ਕਉ ਫਿਰਿ ਇਹੁ ਧਾਵੈ ॥	ਧਨਾ ੫, ੭, ੧ : ੧	੬੭੨
ਲੜਿ ਲਾਇ ਉਧਾਰੇ ਦੀਨ ਦਇਆਲ ॥	ਬਸੰ ੫, ੧੫, ੨ : ੨	੧੧੮੪
ਲੜਿ ਲੀਨੇ ਲਾਏ ਨਉ ਨਿਧਿ ਪਾਏ ਨਾਉ ਸਰਬਸੁ ਠਾਕੁਰਿ ਦੀਨਾ ॥	ਸਿਰੀ ੫, ਛੰਤ ੨, ੫ : ੫	੮੦
ਲਾਇ ਅੰਚਲਿ ਨਾਨਕ ਤਾਰਿਅਨੁ ਜਿਤਾ ਜਨਮੁ ਅਪਾਰ ਜੀਉ ॥	ਮਾਝ ੫, ਅਸ ੩੮, ੮ : ੩	੧੩੨
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥	ਆਸਾ ੪, ਛੰਤ ੮, ੨ : ੩	੪੪੨
ਲਾਇ ਚਿਤੁ ਕਰਿ ਚਾਕਰੀ ਮੰਨਿ ਨਾਮੁ ਕਰਿ ਕੰਮੁ ॥	ਸੋਰ ੧, ੨, ੪ : ੧	੫੯੫
ਲਾਇ ਪ੍ਰੀਤਿ ਕੀਨ ਆਪਨ ਤੂਟਤ ਨਹੀ ਜੋਰੁ ॥	ਕਾਨ ੫, ੪੮, ੧ : ੧	੧੩੦੭

ਲਾਇ ਬਿਰਹੁ ਭਗਵੰਤ ਸੰਗੇ ਹੋਇ ਮਿਲੁ ਬੈਰਾਗਨਿ ਰਾਮ ॥	ਬਿਲਾ ੫, ਛੰਤ ੪, ੪ : ੧	੮੪੮
ਲਾਇ ਲਏ ਲੜਿ ਦਾਸ ਜਨ ਅਪੁਨੇ ਉਧਰੇ ਉਧਰਨਹਾਰੇ ॥	ਜੈਤ ੫, ੧੧, ੨ : ੧	੭੦੨
ਲਾਹਾ ਅਹਿਨਿਸਿ ਨਉਤਨਾ ਪਰਖੇ ਰਤਨੁ ਵੀਚਾਰਿ ॥	ਸਿਰੀ ੧, ਅਸ ੬, ੩ : ੧	੫੬
ਲਾਹਾ ਸਚੁ ਨਿਆਉ ਮਨਿ ਵਸਾਈਐ ॥	ਆਸਾ ੧, ਅਸ ੧੬, ੬ : ੧	੪੨੦
ਲਾਹਾ ਸਾਚੁ ਨ ਆਵੈ ਤੋਟਾ ॥	ਰਾਮ ੧, ਓਅੰ, ੨੮ : ੭	੯੩੩
ਲਾਹਾ ਹਰਿ ਸਤਸੰਗਤਿ ਪਾਈਐ ਕਰਮੀ ਪਲੈ ਪਾਇ ॥	ਮਲਾ ੩, ਅਸ ੧, ੫ : ੨	੧੨੭੬
ਲਾਹਾ ਹਰਿ ਹਰਿ ਨਾਮੁ ਮਿਲੈ ਸਹਜੇ ਨਾਮਿ ਸਮਾਇ ॥	ਸਿਰੀ ੩, ੪੪, ੨ : ੩	੩੦
ਲਾਹਾ ਹਰਿ ਗੁਣ ਗਾਇ ਮਿਲੈ ਸੁਖੁ ਪਾਈਐ ॥	ਆਸਾ ੧, ਅਸ ੨੧, ੧*: ੨	੪੨੨
ਲਾਹਾ ਹਰਿ ਧਨੁ ਖਟਿਆ ਗੁਰਮੁਖਿ ਸਬਦੁ ਵੀਚਾਰਿ ॥	ਗਉ ੪, ਵਾਰ ੧ ਸ, ੪, ੨ : ੨	੩੦੦
ਲਾਹਾ ਹਰਿ ਭਗਤਿ ਧਨੁ ਖਟਿਆ ਹਰਿ ਸਚੇ ਸਾਹ ਮਨਿ ਭਾਇਆ ॥	ਗਉ ੪, ੪੫, ੨ : ੧	੧੬੫
ਲਾਹਾ ਹਰਿ ਰਸੁ ਲੀਜੈ ਹਰਿ ਰਾਵੀਜੈ ਅਨਦਿਨੁ ਨਾਮੁ ਵਖਾਣੈ ॥	ਵਡ ੩, ਛੰਤ ੨, ੧ : ੩	੫੬੮
ਲਾਹਾ ਕਲਜੁਗਿ ਰਾਮ ਨਾਮੁ ਹੈ ਗੁਰਮਤਿ ਅਨਦਿਨੁ ਹਿਰਦੈ ਰਵੀਜੈ ॥	ਮਲਾ ੩, ੧੩, ੧*: ੨	੧੨੬੨
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥	ਪ੍ਰਭਾ ੫, ੪, ੩ : ੨	੧੩੩੮
ਲਾਹਾ ਜਗ ਮਹਿ ਸੇ ਖਟਹਿ ਜਿਨ ਹਰਿ ਧਨੁ ਰਾਸਿ ॥	ਗਉ ੫, ਵਾਰ, ੧੫ : ੧	੩੨੧
ਲਾਹਾ ਨਾਮੁ ਸੰਸਾਰਿ ਅੰਮ੍ਰਿਤੁ ਪੀਜਈ ॥	ਮਲਾ ੧, ਵਾਰ, ੧੭ : ੭	੧੨੮੫
ਲਾਹਾ ਨਾਮੁ ਸੰਸਾਰਿ ਹੈ ਗੁਰਮਤੀ ਵੀਚਾਰਾ ॥	ਮਾਰੂ ੧, ਅਸ ੧, ੫ : ੨	੧੦੦੯
ਲਾਹਾ ਨਾਮੁ ਸੁ ਸਾਰੁ ਸਬਦਿ ਸਮਾਣਿਆ ॥	ਆਸਾ ੪, ੬੪, ੧*: ੨	੩੬੯
ਲਾਹਾ ਨਾਮੁ ਗੁਰਮਤਿ ਲੈ ਚਾਲਹੁ ਹਰਿ ਦਰਗਹ ਪੈਧਾ ਜਾਵੈਗੋ ॥	ਕਾਨ ੪, ਅਸ ੫, ੫ : ੨	੧੩੧੧
ਲਾਹਾ ਨਾਮੁ ਪਾਏ ਗੁਰ ਦੁਆਰਿ ॥	ਬਿਲਾ ੩, ਵਾ ੧, ੫ : ੧	੮੪੧
ਲਾਹਾ ਨਾਮੁ ਪੂੰਜੀ ਵੇਸਾਹੁ ॥	ਰਾਮ ੧, ਓਅੰ, ੧੩ : ੭	੯੩੧
ਲਾਹਾ ਨਾਮੁ ਰਤਨੁ ਜਪਿ ਸਾਰੁ ॥	ਰਾਮ ੧, ਓਅੰ, ੧੩ : ੧	੯੩੧
ਲਾਹਾ ਪਰਜ਼ਾਏ ਹਰਿ ਮੰਨਿ ਵਸਾਏ ਧਨੁ ਖੇਤੀ ਵਾਪਾਰਾ ॥	ਵਡ ੩, ਛੰਤ ੨, ੨ : ੩	੫੬੮
ਲਾਹਾ ਪਲੈ ਪਾਇ ਹੁਕਮੁ ਸਿੰਞਾਣੀਐ ॥	ਆਸਾ ੧, ਅਸ ੧੬, ੪ : ੨	੪੧੯
ਲਾਹਾ ਭਗਤਿ ਸੁ ਸਾਰੁ ਗੁਰਮੁਖਿ ਪਾਈਐ ॥	ਮਾਝ ੧, ਵਾਰ, ੧੫ : ੪	੧੪੫
ਲਾਹਾ ਮਾਇਆ ਕਾਰਨੇ ਦਹ ਦਿਸਿ ਢੂਢਨ ਜਾਇ ॥	ਗਉ ੫, ਬਾਅ, ੫੨ : ੩	੨੬੧
ਲਾਹਾ ਮਿਲੈ ਜਾ ਦੇਇ ਬੁਝਾਇ ॥	ਰਾਮ ੧, ਓਅੰ, ੧੬ : ੬	੯੩੧
ਲਾਹਾ ਲਾਭੁ ਹਰਿ ਭਗਤਿ ਹੈ ਗੁਣ ਮਹਿ ਗੁਣੀ ਸਮਾਈ ਰਾਮ ॥	ਵਡ ੩, ਛੰਤ ੪, ੧ : ੨	੫੬੯
ਲਾਹਿ ਪਰਦਾ ਠਾਕੁਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ ॥	ਗਉ ੫, ੧੬੧*, ੩ : ੨	੨੧੫
ਲਾਹੇ ਕਾਰਣਿ ਆਇਆ ਜਗਿ ॥	ਰਾਮ ੧, ਓਅੰ, ੧੩ : ੫	੯੩੧
ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ ॥	ਸਲੋ ੩, ੨੮ : ੧	੧੪੧੨
ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ ॥	ਸਲੋ ੧, ੨੭ : ੧	੧੪੧੨
ਲਾਖ ਉਲਾਹਨੇ ਮੋਹਿ ਹਰਿ ਜਬ ਲਗੁ ਨਹ ਮਿਲੈ ਰਾਮ ॥	ਬਿਹਾ ੫, ੨, ੨ : ੧	੫੪੨
ਲਾਖ ਅਹੇਰੀ ਏਕੁ ਜੀਉ ਕੇਤਾ ਬੰਚਉ ਕਾਲੁ ॥	ਸਲੋ ਕਬ, ੫੩ : ੨	੧੩੬੨
ਲਾਖ ਅਡੰਬਰ ਬਹੁਤੁ ਬਿਸਥਾਰਾ ॥	ਗਉ ੫, ਅਸ ੧੦, ੭ : ੧	੨੪੦
ਲਾਖ ਅਰਬ ਖਰਬ ਦੀਨੋ ਦਾਨੁ ॥	ਗਉ ੫, ੧੧੧*, ੧ : ੨	੨੦੨
ਲਾਖ ਹਿਕਮਤੀ ਜਾਨੀਐ ॥	ਗਉ ੫, ੧੪੨*, ੨ : ੧	੨੧੧
ਲਾਖ ਕਰੋਰੀ ਬੰਧੁ ਨ ਪਰੈ ॥	ਗਉ ੫, ਸੁਖ ੨, ੨ : ੩	੨੬੪
ਲਾਖ ਕਰੋਰੀ ਮਿਲੈ ਨ ਕੇਹ ॥	ਆਸਾ ੫, ੨੭, ੨ : ੩	੩੭੭
ਲਾਖ ਕੋਟ ਖੁਸੀਆ ਰੰਗ ਰਾਵੈ ਜੋ ਗੁਰ ਲਾਗਾ ਪਾਈ ਜੀਉ ॥	ਮਾਝ ੫, ੨੩, ੧ : ੩	੧੦੧
ਲਾਖ ਕੋਟਿ ਬਿਖਿਆ ਕੇ ਬਿੰਜਨ ਤਾ ਮਹਿ ਤ੍ਰਿਸਨ ਨ ਬੂਝੀ ॥	ਗੂਜ ੫, ੭, ੩ : ੧	੪੯੭
ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ ॥	ਭੈਰ ਕਬ, ੮, ੧*: ੨	੧੧੫੯
ਲਾਖ ਜਿਹਵਾ ਦੇਹੁ ਮੇਰੇ ਪਿਆਰੇ ਮੁਖੁ ਹਰਿ ਆਰਾਧੇ ਮੇਰਾ ਰਾਮ ॥	ਸੂਹੀ ੫, ਛੰਤ ੬, ੧ : ੨	੭੮੦
ਲਾਖ ਜੋਗੀਸਰ ਕਰਤੇ ਜੋਗਾ ॥	ਵਡ ੫, ੧, ੨ : ੩	੫੬੨
ਲਾਖ ਤਪੀਸਰ ਤਪੁ ਹੀ ਸਾਧਹਿ ॥	ਵਡ ੫, ੧, ੨ : ੨	੫੬੨
ਲਾਖ ਭਗਤ ਆਰਾਧਹਿ ਜਪਤੇ ਪੀਉ ਪੀਉ ॥	ਆਸਾ ੫, ੧੦੬, ੧ : ੧	੩੯੭
ਲਾਖ ਭਗਤ ਜਾ ਕਉ ਆਰਾਧਹਿ ॥	ਵਡ ੫, ੧, ੨ : ੧	੫੬੨
ਲਾਖ ਭੋਗੀਸਰ ਭੋਗਹਿ ਭੋਗਾ ॥	ਵਡ ੫, ੧, ੨ : ੪	੫੬੨

ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥	ਕਾਨ ੫, ੨੦, ੧ : ੨	-	੧੩੦੧
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥	ਸਲੋ ਕਬ, ੧੯੪ : ੨	-	੧੩੭੪
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥	ਸਲੋ ਕਬ, ੧੫੭ : ੨	-	੧੩੭੨
ਲਾਗਤ ਪਵਨ ਖਸਮੁ ਬਿਸਰਾਇਓ ॥	ਗਉ ਕਬ, ਅਸ ੬੨, ੧ : ੨	-	੩੩੭
ਲਾਗਨਾ ਲਾਗਨੁ ਨੀਕਾ ਗੁਰ ਚਰਣੀ ਮਨੁ ਲਾਗਨਾ ॥	ਮਾਰੂ ੫, ਅਸ ੪, ੬ : ੧	-	੧੦੧੮
ਲਾਗਿ ਛੂਟੋ ਸਤਿਗੁਰ ਕੀ ਪਾਈ ॥	ਆਸਾ ੫, ੮੭, ੧ : ੪	-	੩੯੨
ਲਾਗਿ ਪਰੇ ਤੇਰੇ ਦਾਨ ਸਿਉ ਨਹ ਚਿਤਿ ਖਸਮਾਰੇ ॥	ਬਿਲਾ ੫, ੩੪, ੩ : ੨	-	੮੦੯
ਲਾਗਿ ਪਰੇ ਦੁਰਗੰਧ ਸਿਉ ਨਾਨਕ ਮਾਇਆ ਬੰਧ ॥	ਗਉ ੫, ਬਾਅ, ੧੧ ਸ: ੨	-	੨੫੨
ਲਾਗੀ ਹੋਇ ਸੁ ਜਾਨੈ ਪੀਰ ॥	ਗਉ ਕਬ, ੭੧, ੧*: ੧	-	੩੨੭
ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥	ਸਲੋ ਕਬ, ੧੮੨ : ੨	-	੧੩੭੪
ਲਾਗੀ ਪ੍ਰੀਤਿ ਨ ਤੂਟੈ ਮੂਲੇ ॥	ਮਾਝ ੫, ੩੮, ੨ : ੧	-	੧੦੫
ਲਾਗੀ ਭੂਖ ਮਾਇਆ ਮਗੁ ਜੋਹੈ ਮੁਕਤਿ ਪਦਾਰਥੁ ਮੋਹਿ ਖਰੇ ॥	ਮਾਰੂ ੧, ਅਸ ੮, ੩ : ੨	-	੧੦੧੪
ਲਾਗੀ ਮੰਦਰਿ ਦੁਆਰ ਤੇ ਅਬ ਕਿਆ ਕਾਢਿਆ ਜਾਇ ॥	ਸਲੋ ਕਬ, ੧੩੨ : ੨	-	੧੩੭੧
ਲਾਗੀ ਮੈਲੁ ਮਿਟੈ ਸਚ ਨਾਇ ॥	ਆਸਾ ੧, ੧੩, ੧ : ੩	-	੩੫੨
ਲਾਗੁ ਗਲੇ ਸੁਨੁ ਬਿਨਤੀ ਮੇਰੀ ॥	ਆਸਾ ਕਬ, ੩੫, ੧ : ੨	-	੪੮੪
ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ ॥	ਸਿਰੀ ੫, ਅਸ ੨੬, ੧ : ੨	-	੭੦
ਲਾਜ ਨ ਆਵੈ ਅਗਿਆਨ ਮਤੀ ਦੁਰਜਨ ਬਿਰਮਾਈਐ ਰਾਮ ॥	ਬਿਲਾ ੫, ਛੰਤ ੪, ੨ : ੨	-	੮੪੮
ਲਾਜ ਨ ਮਰਹੁ ਕਹਹੁ ਘਰੁ ਮੇਰਾ ॥	ਗਉ ਕਬ, ੧੧, ੧*: ੧	-	੩੨੫
ਲਾਜ ਮਰੰਤੀ ਮਰਿ ਗਈ ਘੂਘਟੁ ਖੋਲਿ ਚਲੀ ॥	ਰਾਮ ੧, ਓਅੰ, ੧੨ : ੧	-	੯੩੧
ਲਾਜ ਮਰੈ ਜੋ ਨਾਮੁ ਨ ਲੇਵੈ ॥	ਭੈਰ ੫, ੪੫, ੧ : ੧	-	੧੧੪੮
ਲਾਜੁ ਘੜੀ ਸਿਉ ਤੂਟਿ ਪੜੀ ਉਠਿ ਚਲੀ ਪਨਿਹਾਰੀ ॥	ਗਉ ਕਬ, ਅਸ ੫੦, ੨ : ੨	-	੩੩੩
ਲਾਟੂ ਮਾਧਾਣੀਆ ਅਨਗਾਹ ॥	ਆਸਾ ੧, ਵਾਰ ੫ ਸ, ੧, ੨ : ੧੭	-	੪੬੫
ਲਾਡਲੇ ਲਾਡ ਲਡਾਇ ਸਭ ਮਹਿ ਮਿਲੁ ਹਮਾਰੀ ਹੋਇ ਗਤੇ ॥	ਬਿਲਾ ੫, ਛੰਤ ੩, ੪ : ੪	-	੮੪੭
ਲਾਥੀ ਤਿਸ ਭੁਖਾਨਿ ਹਾਂ ॥	ਆਸਾ ੫, ੧੫੮, ੨ : ੫	-	੪੦੯
ਲਾਥੀ ਭੂਖ ਤ੍ਰਿਸਨ ਸਭ ਲਾਥੀ ਚਿੰਤਾ ਸਗਲ ਬਿਸਾਰੀ ॥	ਗਉ ੫, ੧੬੧*, ੧ : ੧	-	੨੧੫
ਲਾਦਿ ਖਜਾਨਾ ਗੁਰਿ ਨਾਨਕ ਕਉ ਦੀਆ ਇਹੁ ਮਨੁ ਹਰਿ ਰੰਗਿ ਰੰਗੇ ॥	ਗੂਜ ੫, ੩, ੪ : ੨	-	੪੯੬
ਲਾਦਿ ਖੇਪ ਸੰਤਹ ਸੰਗਿ ਚਾਲੁ ॥	ਗਉ ੫, ਸੁਖ ੧੫, ੫ : ੫	-	੨੮੩
ਲਾਭੁ ਹਰਿ ਗੁਣ ਗਾਇ ਨਿਧਿ ਧਨੁ ਬਿਖੈ ਮਾਹਿ ਅਲੇਪ ॥	ਸਾਰ ੫, ੧੧੬, ੧*: ੨	-	੧੨੨੬
ਲਾਭੁ ਮਿਲੈ ਤੋਟਾ ਹਿਰੈ ਸਾਧਸੰਗਿ ਲਿਵ ਲਾਇ ॥	ਗਉ ੫, ਥਿਤੀ, ੬ : ੭	-	੨੯੮
ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥	ਗਉ ੫, ਥਿਤੀ, ੨ : ੫	-	੨੯੭
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥	ਸਾਰ ੫, ੭੯, ੧ : ੨	-	੧੨੧੯
ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ॥	ਸਾਰ ੪, ਵਾਰ, ੨੪ : ੩	-	੧੨੪੭
ਲਾਲ ਗੁਪਾਲ ਗੋਬਿੰਦ ਪ੍ਰਭ ਗਹਿਰ ਗੰਭੀਰ ਅਥਾਹ ॥	ਗਉ ੫, ਬਾਅ, ੧੨ ਸ: ੧	-	੨੫੨
ਲਾਲ ਗੋਪਾਲ ਦਇਆਲ ਰੰਗੀਲੇ ॥	ਮਾਝ ੫, ੧੬, ੧ : ੧	-	੯੯
ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ॥	ਧਨਾ ਕਬ, ੨, ੨ : ੨	-	੬੯੨
ਲਾਲਚ ਛੋਡਿ ਰਚਹੁ ਅਪਰੰਪਰਿ ਇਉ ਪਾਵਹੁ ਮੁਕਤਿ ਦੁਆਰਾ ਹੇ ॥	ਮਾਰੂ ੧, ਸੋਲਾ ੧੦, ੧ : ੩	-	੧੦੩੦
ਲਾਲਚ ਝੂਠ ਬਿਕਾਰ ਮਹਾ ਮਦ ਇਹ ਬਿਧਿ ਅਉਧ ਬਿਹਾਨਿ ॥	ਕੇਦਾ ਕਬ, ੫, ੨ : ੧	-	੧੧੨੪
ਲਾਲਚ ਝੂਠ ਬਿਕਾਰ ਮੋਹ ਇਆ ਸੰਪੈ ਮਨ ਮਾਹਿ ॥	ਗਉ ੫, ਬਾਅ, ੫੨ : ੫	-	੨੬੧
ਲਾਲਚ ਝੂਠ ਬਿਕਾਰ ਮੋਹ ਬਿਆਪਤ ਮੂੜੇ ਅੰਧ ॥	ਗਉ ੫, ਬਾਅ, ੧੧ ਸ: ੧	-	੨੫੨
ਲਾਲਚ ਝੂਠ ਬਿਖੈ ਬਿਆਧਿ ਇਆ ਦੇਹੀ ਮਹਿ ਬਾਸ ॥	ਗਉ ੫, ਬਾਅ, ੪੫ ਸ: ੧	-	੨੫੯
ਲਾਲਚ ਬਿਖੁ ਕਾਮ ਲੁਬਧ ਰਾਤਾ ਮਨਿ ਬਿਸਰੇ ਪ੍ਰਭ ਹੀਰੇ ॥	ਆਸਾ ਧੰਨਾ, ੧, ੧*: ੨	-	੪੮੭
ਲਾਲਚ ਲਾਗੇ ਜਨਮੁ ਗਵਾਇਆ ਮਾਇਆ ਭਰਮ ਭੁਲਾਹਿਗਾ ॥	ਮਾਰੂ ਕਬ, ੧, ੧ : ੧	-	੧੧੦੬
ਲਾਲਚਿ ਅਟਿਆ ਨਿਤ ਫਿਰੈ ਸੁਆਰਥੁ ਕਰੇ ਨ ਕੋਇ ॥	ਗਉ ੫, ਵਾਰ ੧੩ ਸ, ੫, ੨ : ੧	-	੩੨੧
ਲਾਲਚਿ ਲਾਗੈ ਨਾਮੁ ਬਿਸਾਰਿਓ ਆਵਤ ਜਾਵਤ ਜਨਮੁ ਗਇਆ ॥	ਰਾਮ ੧, ਅਸ ੭, ੩ : ੧	-	੯੦੬
ਲਾਲਚੁ ਕਰੈ ਜੀਵਨ ਪਦ ਕਾਰਨ ਲੋਚਨੰ ਕਛੂ ਨ ਸੂਝੈ ॥	ਸਿਰੀ ਬੇਣੀ, ੧, ੫ : ੨	-	੯੩
ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ ॥	ਆਸਾ ੧, ਅਸ ੧੫, ੫ : ੧	-	੪੧੯
ਲਾਲ ਜਵੇਹਰ ਭਰੇ ਭੰਡਾਰ ॥	ਆਸਾ ੫, ੯੨, ੨ : ੧	-	੩੯੪

ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥	ਜਪੁ ੧, ੨੨ : ੪	-	੫
ਲੇਖਾ ਕੋਇ ਨ ਪੁਛਈ ਜਾ ਹਰਿ ਬਖਸੰਦਾ ॥	ਮਾਰੂ ੫, ਵਾਰ, ੭ : ੬	-	੧੦੯੬
ਲੇਖਾ ਚਿਤ੍ਰ ਗੁਪਤਿ ਜੋ ਲਿਖਿਆ ਸਭ ਛੂਟੀ ਜਮ ਕੀ ਬਾਕੀ ॥	ਧਨਾ ੪, ੬, ੨ : ੨	-	੬੬੮
ਲੇਖਾ ਛੋਡਿ ਅਲੇਖੈ ਛੂਟਹ ਹਮ ਨਿਰਗੁਨ ਲੇਹੁ ਉਬਾਰੀ ॥	ਟੋਡੀ ੫, ੯, ੧ : ੨	-	੭੧੩
ਲੇਖਾ ਦੇਣਾ ਤੇਰੈ ਸਿਰਿ ਰਹਿਆ ॥	ਆਸਾ ੩, ਪਟੀ, ੧*: ੨	-	੪੩੪
ਲੇਖਾ ਧਰਮ ਭਇਆ ਤਿਲ ਪੀੜੇ ਘਾਣੀ ਰਾਮ ॥	ਬਿਹਾ ੫, ੭, ੨ : ੨	-	੫੪੬
ਲੇਖਾ ਧਰਮ ਰਾਇ ਕੀ ਬਾਕੀ ਜਪਿ ਹਰਿ ਹਰਿ ਨਾਮੁ ਕਿਰਖੈ ॥	ਸਿਰੀ ੪, ਛੰਤ ੧, ੧ : ੫	-	੭੮
ਲੇਖਾ ਪੜਿ ਨ ਪਹੂਚੀਐ ਕਥਿ ਕਹਣੈ ਅੰਤੁ ਨ ਪਾਇ ॥	ਆਸਾ ੩, ਅਸ ੩੨, ੭ : ੧	-	੪੨੭
ਲੇਖਾ ਪੜੀਐ ਹਰਿ ਨਾਮੁ ਫਿਰਿ ਲੇਖੁ ਨ ਹੋਈ ॥	ਸਾਰ ੪, ਵਾਰ, ੨੮ : ੧	-	੧੨੪੮
ਲੇਖਾ ਪੜੀਐ ਜੇ ਲੇਖੇ ਵਿਚਿ ਹੋਵੈ ॥	ਮਾਝ ੩, ਅਸ ੧੮, ੬ : ੧	-	੧੨੦
ਲੇਖਾ ਮੰਗੈ ਦੇਵਣਾ ਪੁਛੈ ਕਰਿ ਬੀਚਾਰੁ ਜੀਉ ॥	ਸੂਹੀ ੧, ਅਸ ੭, ੫ : ੨	-	੭੫੧
ਲੇਖਾ ਮਾਗੈ ਤਾ ਕਿਨਿ ਦੀਐ ॥	ਮਾਝ ੩, ਅਸ ੩, ੭ : ੧	-	੧੧੧
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥	ਸਲੋ ਫਰ, ੩੮ : ੨	-	੧੩੭੯
ਲੇਖਾ ਰਬੁ ਮੰਗੇਸੀਆ ਬੈਠਾ ਕਢਿ ਵਹੀ ॥	ਰਾਮ ੩, ਵਾਰ ੧੩ ਸ, ੧, ੨ : ੨	-	੯੫੩
ਲੇਖਾ ਲਿਖਿਆ ਕੇਤਾ ਹੋਇ ॥	ਜਪੁ ੧, ੧੬ : ੧੬	-	੩
ਲੇਖਾ ਲਿਖੀਐ ਮਨ ਕੈ ਭਾਇ ॥	ਸਾਰ ੪, ਵਾਰ ੧ ਸ, ੧, ੨ : ੧੦	-	੧੨੩੭
ਲੇਖਾ ਲੀਜੈ ਤਿਲ ਜਿਉ ਪੀੜੀ ॥	ਮਾਰੂ ੧, ਸੋਲਾ ੮, ੧੦ : ੨	-	੧੦੨੮
ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥	ਰਾਮ ੧, ਓਅੰ, ੫੨ : ੧	-	੯੩੭
ਲੇਖੁ ਨ ਮਿਟਈ ਪੁਰਬਿ ਕਮਾਇਆ ਕਿਆ ਜਾਣਾ ਕਿਆ ਹੋਸੀ ॥	ਧਨਾ ੧, ਛੰਤ ੩, ੧ : ੩	-	੬੮੯
ਲੇਖੈ ਸਾਹ ਲਵਾਈਅਹਿ ਪੜੇ ਕਿ ਪੁਛਣ ਜਾਉ ॥	ਸਿਰੀ ੧, ੩, ੧ : ੩	-	੧੫
ਲੇਖੈ ਕਤਹਿ ਨ ਛੂਟੀਐ ਖਿਨੁ ਖਿਨੁ ਭੂਲਨਹਾਰ ॥	ਗਉ ੫, ਬਾਅ, ੫੨ ਸ: ੧	-	੨੬੧
ਲੇਖੈ ਗਣਤ ਨ ਛੂਟੀਐ ਕਾਚੀ ਭੀਤਿ ਨ ਸੁਧਿ ॥	ਗਉ ੫, ਬਾਅ, ੯ : ੭	-	੨੫੨
ਲੇਖੈ ਤੇਰੈ ਸਾਸ ਗਿਰਾਸ ॥	ਆਸਾ ੧, ੧੮, ੨ : ੬	-	੩੫੪
ਲੇਖੈ ਬੋਲਣੁ ਬੋਲਣਾ ਲੇਖੈ ਖਾਣਾ ਖਾਉ ॥	ਸਿਰੀ ੧, ੩, ੧ : ੧	-	੧੫
ਲੇਖੈ ਬੋਲਣੁ ਲੇਖੈ ਚਲਣੁ ਕਾਇਤੁ ਕੀਚਹਿ ਦਾਵੇ ॥	ਸਾਰ ੪, ਵਾਰ ੨ ਸ, ੧, ੨ : ੪	-	੧੨੩੮
ਲਖ ਮਣ ਸੁਇਨਾ ਲਖ ਮਣ ਰੁਪਾ ਲਖ ਸਾਹਾ ਸਿਰਿ ਸਾਹ ॥	ਮਲਾ ੧, ਵਾਰ ੨੧ ਸ, ੧, ੪ : ੧	-	੧੨੮੭
ਲੇਖੈ ਵਾਟ ਚਲਾਈਆ ਲੇਖੈ ਸੁਣਿ ਵੇਖਾਉ ॥	ਸਿਰੀ ੧, ੩, ੧ : ੨	-	੧੫
ਲੇ ਗੁਰ ਪਗ ਰੇਨ ਰਵਾਲ ॥	ਨਟ ੪, ੭, ੧*: ੨	-	੯੭੭
ਲੇਟਣਿ ਲੇਟਿ ਜਾਣੈ ਤਨੁ ਸੁਆਹੁ ॥	ਆਸਾ ੧, ੬, ੩ : ੩	-	੩੫੦
ਲੇ ਪਖਾ ਪ੍ਰਿਅ ਝਲਉ ਪਾਏ ॥	ਆਸਾ ੫, ੯੫, ੨ : ੩	-	੩੯੪
ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥	ਮਾਝ ੫, ੪੮, ੩ : ੩	-	੧੦੮
ਲੇਪੁ ਨ ਲਾਗੋ ਤਿਲ ਕਾ ਮੂਲਿ ॥	ਭੈਰ ੫, ੯, ੧ : ੧	-	੧੧੩੭
ਲੇਫੁ ਨਿਹਾਲੀ ਪਟ ਕੀ ਕਾਪੜੁ ਅੰਗਿ ਬਣਾਇ ॥	ਮਾਰੂ ੧, ਅਸ ੯, ੪ : ੧	-	੧੦੧੪
ਲੇ ਬਾਦਿਸਾਹ ਕੇ ਆਗੇ ਧਰੀ ॥	ਭੈਰ ਨਾਮ, ੧੦, ੨੦ : ੨	-	੧੧੬੬
ਲੇ ਮਸਤਕਿ ਲਾਵਉ ਕਰਿ ਕ੍ਰਿਪਾ ਦੇਨ ॥	ਬਸੰ ੫, ਅਸ ੧, ੧*: ੨	-	੧੧੯੨
ਲੇ ਰਾਖਿਓ ਰਾਮ ਜਨੀਆ ਨਾਉ ॥	ਆਸਾ ਕਬ, ੩੩, ੧ : ੨	-	੪੮੪
ਲੇਲੇ ਕਉ ਚੂਘੈ ਨਿਤ ਭੇਡ ॥	ਗਉ ਕਬ, ੧੪, ੩ : ੨	-	੩੨੬
ਲੇਵਹੁ ਕੰਠਿ ਲਗਾਇ ਅਪਦਾ ਸਭ ਹਰੁ ॥	ਸਾਰ ੪, ਵਾਰ ੩੬ ਸ, ੫, ੧ : ੪	-	੧੨੫੧
ਲੇਵੈ ਦੇਵੈ ਢਿਲ ਨ ਪਾਈ ॥	ਸਿਰੀ ੧, ੩੦, ੧*: ੨	-	੨੫
ਲੈ ਅੰਕਿ ਲਾਏ ਹਰਿ ਮਿਲਾਏ ਜਨਮ ਮਰਣਾ ਦੁਖ ਜਲੇ ॥	ਜੈਤ ੫, ਛੰਤ ੨, ੪ : ੫	-	੭੦੫
ਲੈ ਕਮਲੀ ਚਲਿਓ ਪਲਟਾਇ ॥	ਭੈਰ ਨਾਮ, ੬, ੨ : ੧	-	੧੧੬੪
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥	ਗੋਂਡ ਨਾਮ, ੭, ੧ : ੨	-	੮੭੪
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥	ਗਉ ੧, ੧੭, ੪ : ੨	-	੧੫੬
ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥	ਮਾਰੂ ੧, ਸੋਲਾ ੧੨, ੩ : ੩	-	੧੦੩੨
ਲੈਤ ਦੇਤ ਉਨ੍ ਮੂਕਰਿ ਪਰਨਾ ॥	ਆਸਾ ੫, ੮, ੧ : ੨	-	੩੭੨
ਲੈ ਤੁਰੇ ਸਉਦਾਗਰੀ ਸਉਦਾਗਰੁ ਧਾਵੈ ॥	ਗਉ ੪, ੪੭, ੨ : ੧	-	੧੬੬
ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ ॥	ਸਿਰੀ ੫, ੭੧, ੩ : ੧	-	੪੨

ਲੋੜੀਦੜਾ ਸਾਜਨੁ ਮੇਰਾ ॥	ਜੈਤ ੫, ੪, ੧*: ੧	-	੭੦੦
ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥	ਮਾਰੂ ੫, ਵਾਰ ੧੨ ਸ, ੫, ੧ : ੧	-	੧੦੯੮
ਵਸਗਤਿ ਪੰਚ ਕਰੇ ਨਹ ਡੋਲੈ ॥	ਰਾਮ ੧, ੫, ੧ : ੨	-	੮੭੭
ਵਸਤੁ ਅਨੂਪ ਅਤਿ ਅਗਮ ਅਗੋਚਰ ਗੁਰੁ ਪੂਰਾ ਅਲਖੁ ਲਖਾਏ ॥	ਸੋਰ ੪, ੯, ੩ : ੨	-	੬੦੭
ਵਸਤੁ ਅਨੂਪ ਸੁਣੀ ਲਾਭਾਇਆ ॥	ਆਸਾ ੫, ੬, ੧ : ੨	-	੩੭੨
ਵਸਤੁ ਪਰਾਈ ਆਪਿ ਗਰਬੁ ਕਰੇ ਮੂਰਖੁ ਆਪੁ ਗਣਾਏ ॥	ਸਾਰ ੪, ਵਾਰ ੩੨ ਸ, ੩, ੧ : ੯	-	੧੨੪੯
ਵਸਤੁ ਪਰਾਈ ਕਉ ਉਠਿ ਰੋਵੈ ॥	ਧਨਾ ੫, ੨੨, ੩ : ੧	-	੬੭੬
ਵਸਤੁ ਲਈ ਵਣਜਾਰਈ ਵਖਰੁ ਬਧਾ ਪਾਇ ॥	ਸਾਰ ੪, ਵਾਰ ੩ ਸ, ੨, ੧ : ੩	-	੧੨੩੮
ਵਸਤੁ ਲਹੈ ਘਰਿ ਆਪਣੈ ਚਲੈ ਕਾਰਜੁ ਸਾਰਿ ॥	ਸਿਰੀ ੧, ਅਸ ੬, ੩ : ੨	-	੫੬
ਵਸਤੂ ਅੰਦਰਿ ਵਸਤੁ ਸਮਾਵੈ ਦੂਜੀ ਹੋਵੈ ਪਾਸਿ ॥	ਆਸਾ ੧, ਵਾਰ ੨੨ ਸ, ੨, ੩ : ੩	-	੪੭੪
ਵਸਤ੍ਰ ਪਖਾਲਿ ਪਖਾਲੇ ਕਾਇਆ ਆਪੇ ਸੰਜਮਿ ਹੋਵੈ ॥	ਮਾਝ ੧, ਵਾਰ ੪ ਸ, ੧, ੨ : ੧	-	੧੩੯
ਵਸਦੀ ਸਘਨ ਅਪਾਰ ਅਨੂਪ ਰਾਮਦਾਸ ਪੁਰ ॥	ਫੁਨ ੫, ੧੦ : ੩	-	੧੩੬੨
ਵਸਿ ਆਣਿਹੁ ਵੇ ਜਨ ਇਸੁ ਮਨ ਕਉ ਮਨੁ ਬਾਸੇ ਜਿਉ ਨਿਤ ਭਉਦਿਆ ॥	ਸੂਹੀ ੪, ਛੰਤ ੬, ੨ : ੧	-	੭੭੬
ਵਸਿ ਕਰਿ ਲੀਨਾ ਗੁਰਿ ਭਰਮੁ ਚੁਕਾਇਆ ॥	ਸੂਹੀ ੫, ੪, ੩ : ੨	-	੭੩੭
ਵਸਿ ਭਗਤ ਥੀਆ ਮਿਲੇ ਜੀਆ ਤਾ ਕੀ ਉਪਮਾ ਕਿਤ ਗਨੀ ॥	ਆਸਾ ੫, ਛੰਤ ੫, ੪ : ੫	-	੪੫੬
ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥	ਸਲੋ ਫਰ, ੧੯ : ੨	-	੧੩੭੮
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥	ਗਉ ੪, ੬੬, ੩ : ੧	-	੧੭੩
ਵਖਤੁ ਸੁਹਾਵਾ ਸਦਾ ਤੇਰਾ ਅੰਮ੍ਰਿਤ ਤੇਰੀ ਬਾਣੀ ॥	ਵਡ ੧, ਛੰਤ ੨, ੩ : ੬	-	੫੬੬
ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥	ਜਪੁ ੧, ੨੧ : ੧੨	-	੪
ਵਖਤੁ ਵੀਚਾਰੇ ਸੁ ਬੰਦਾ ਹੋਇ ॥	ਸਿਰੀ ੪, ਵਾਰ ੪ ਸ, ੧, ੧ : ੨	-	੮੪
ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥	ਰਾਮ ੩, ਵਾਰ ੧੫ ਸ, ੨, ੨ : ੨	-	੯੫੪
ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥	ਰਾਮ ੫, ਵਾਰ ੧੯ ਸ, ੫, ੧ : ੨	-	੯੬੫
ਵਖਰੁ ਕਾਢਹੁ ਸਉਦਾ ਕਰਾਏ ॥	ਆਸਾ ੫, ੬, ੧*: ੨	-	੩੭੨
ਵਖਰੁ ਨਾਮੁ ਸਦਾ ਲਾਭੁ ਹੈ ਜਿਸ ਨੋ ਏਤੁ ਵਾਪਾਰਿ ਲਾਏ ॥	ਵਡ ੩, ਛੰਤ ੪, ੧ : ੫	-	੫੭੦
ਵਖਰੁ ਨਾਮੁ ਦੇਖਣ ਕੋਈ ਜਾਇ ॥	ਧਨਾ ੧, ੩, ੨ : ੧	-	੬੬੧
ਵਖਰੁ ਨਾਮੁ ਲਦਿ ਖੇਪ ਚਲਾਵਹੁ ॥	ਆਸਾ ੫, ਅਸ ੧, ੬ : ੧	-	੪੩੦
ਵਖਰੁ ਰਾਖੁ ਮੁਈਏ ਆਵੈ ਵਾਰੀ ਰਾਮ ॥	ਤੁਖਾ ੧, ਛੰਤ ੨, ੧ : ੨	-	੧੧੧੦
ਵਖਰੁ ਰਾਖੁ ਮੁਈਏ ਖਾਜੈ ਖੇਤੀ ਰਾਮ ॥	ਤੁਖਾ ੧, ਛੰਤ ੨, ੨ : ੨	-	੧੧੧੦
ਵਜਹੁ ਸਾਹਿਬ ਕਾ ਸੇਵ ਬਿਰਾਨੀ ॥	ਆਸਾ ੫, ੨੨, ੨ : ੧	-	੩੭੬
ਵਜਹੁ ਗਵਾਏ ਅਗਲਾ ਮੁਹੇ ਮੁਹਿ ਪਾਣਾ ਖਾਇ ॥	ਆਸਾ ੧, ਵਾਰ, ੨੨ : ੪	-	੪੭੪
ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥	ਰਾਮ ੧, ਓਅੰ, ੪੫ : ੬	-	੯੩੬
ਵਜਹੁ ਨਾਨਕ ਮਿਲੈ ਏਕੁ ਨਾਮੁ ਰਿਦ ਜਪਿ ਜਪਿ ਜੀਵੈ ॥	ਆਸਾ ੫, ੧੧੬, ੪ : ੨	-	੪੦੦
ਵਜਾਇਆ ਵਾਜਾ ਪਉਣ ਨਉ ਦੁਆਰੇ ਪਰਗਟੁ ਕੀਏ ਦਸਵਾ ਗੁਪਤੁ ਰਖਾਇਆ ॥	ਰਾਮ ੩, ਅਨੰ, ੩੮ : ੨	-	੯੨੨
ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥	ਬਿਹਾ ੫, ੩, ੪ : ੫	-	੫੪੪
ਵੰਝੀ ਹਾਥਿ ਨ ਖੇਵਟੂ ਜਲੁ ਸਾਗਰੁ ਅਸਰਾਲੁ ॥	ਮਾਰੂ ੧, ਅਸ ੨, ੧ : ੩	-	੧੦੦੯
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥	ਆਸਾ ੫, ਛੰਤ ੧੨, ੧ : ੧	-	੪੬੦
ਵੰਞੈ ਰੋਗਾ ਘਾਣਿ ਹਰਿ ਗੁਣ ਗਾਇਐ ॥	ਗੂਜ ੫, ਵਾਰ, ੮ : ੨	-	੫੨੦
ਵਟਿ ਧਾਗੇ ਅਵਰਾ ਘਤੈ ॥	ਆਸਾ ੧, ਵਾਰ ੧੫ ਸ, ੧, ੪ : ੬	-	੪੭੧
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥	ਸਾਰ ੫, ੫੫, ੧ : ੨	-	੧੨੧੫
ਵਡ ਸਮਰਥੁ ਸਦਾ ਦਾਤਾਰਾ ॥	ਮਾਝ ੫, ੧੩, ੪ : ੨	-	੯੮
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥	ਆਸਾ ੧, ਵਾਰ, ੧੬ : ੩	-	੪੭੨
ਵਡ ਦਾਤਾਰੁ ਵਡੀ ਜਿਸੁ ਜਾਈ ॥	ਮਾਰੂ ੫, ਸੋਲਾ ੧੦, ੧੦ : ੨	-	੧੦੮੧
ਵਡ ਪਰਤਾਪੁ ਅਚਰਜ ਰੂਪੁ ਹਰਿ ਕੀਨ੍ਹੀ ਦਾਤਿ ॥	ਬਿਲਾ ੫, ੭੭, ੧ : ੨	-	੮੧੯
ਵਡ ਪਰਵਾਰੁ ਪੂਤ ਅਰੁ ਧੀਆ ॥	ਆਸਾ ੫, ੮੬, ੩ : ੩	-	੩੯੨

ਵਡਿਆਈ ਵਡੀ ਗੁਰਮੁਖਾ ਗੁਰ ਪੂਰੈ ਹਰਿ ਨਾਮਿ ਸਮਾਹੀ ॥	ਸੋਰ ੪, ਵਾਰ, ੧੭ : ੫	-	੬੪੯
ਵਡੀ ਆਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਬੀਚਾਰਿਆ ॥	ਬਿਲਾ ੫, ੨੩, ੧*: ੨	-	੮੦੭
ਵਡੀ ਆਰਜਾ ਫਿਰਿ ਫਿਰਿ ਜਨਮੈ ਹਰਿ ਸਿਉ ਸੰਗੁ ਨ ਗਹਿਆ ॥	ਸੋਰ ੫, ਅਸ ੩, ੬ : ੨	-	੬੪੨
ਵਡੀ ਹੂੰ ਵਡਾ ਅਪਾਰ ਖਸਮੁ ਜਿਸੁ ਲੇਪੁ ਨ ਪੁੰਨਿ ਪਾਪਿ ॥	ਗੂਜ ੫, ਵਾਰ, ੧੩ : ੮	-	੫੨੧
ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥	ਰਾਮ ੫, ਵਾਰ, ੧੮ : ੧	-	੯੬੫
ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ ॥	ਆਸਾ ੫, ੧੩੨, ੨ : ੧	-	੪੦੪
ਵਡੀ ਲੈ ਕੈ ਹਕੁ ਗਵਾਏ ॥	ਰਾਮ ੩, ਵਾਰ ੧੧ ਸ, ੧, ੧ : ੯	-	੯੫੧
ਵਡੀ ਵਡਿਆਈ ਅਚਰਜ ਸੋਭਾ ਕਾਰਜੁ ਆਇਆ ਰਾਸੇ ॥	ਸੋਰ ੫, ੫, ੪ : ੧	-	੬੦੯
ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥	ਗਉ ੩, ੨੯, ੪ : ੨	-	੧੬੦
ਵਡੀ ਵਡਿਆਈ ਜਾ ਆਪੇ ਆਪਿ ॥	ਆਸਾ ੧, ਵਾਰ ੨ ਸ, ੧, ੨ : ੭	-	੪੬੩
ਵਡੀ ਵਡਿਆਈ ਜਾ ਸਚੁ ਨਿਆਉ ॥	ਆਸਾ ੧, ਵਾਰ ੨ ਸ, ੧, ੨ : ੨	-	੪੬੩
ਵਡੀ ਵਡਿਆਈ ਜਾਣੈ ਆਲਾਉ ॥	ਆਸਾ ੧, ਵਾਰ ੨ ਸ, ੧, ੨ : ੪	-	੪੬੩
ਵਡੀ ਵਡਿਆਈ ਜਾ ਨਿਹਚਲ ਥਾਉ ॥	ਆਸਾ ੧, ਵਾਰ ੨ ਸ, ੧, ੨ : ੩	-	੪੬੩
ਵਡੀ ਵਡਿਆਈ ਜਾ ਪੁਛਿ ਨ ਦਾਤਿ ॥	ਆਸਾ ੧, ਵਾਰ ੨ ਸ, ੧, ੨ : ੬	-	੪੬੩
ਵਡੀ ਵਡਿਆਈ ਜਾ ਵਡਾ ਨਾਉ ॥	ਆਸਾ ੧, ਵਾਰ ੨ ਸ, ੧, ੨ : ੧	-	੪੬੩
ਵਡੀ ਵਡਿਆਈ ਨਾਨਕ ਕਰਤੇ ਕੀ ਸਾਚੁ ਸਬਦੁ ਸਤਿ ਭਾਖਿਆ ॥	ਸੋਰ ੫, ੪੬, ੨ : ੨	-	੬੨੦
ਵਡੀ ਵਡਿਆਈ ਬੁਝੈ ਸਭਿ ਭਾਉ ॥	ਆਸਾ ੧, ਵਾਰ ੨ ਸ, ੧, ੨ : ੫	-	੪੬੩
ਵਡੀ ਵਡਿਆਈ ਵਡੇ ਕੀ ਗੁਰਮੁਖਿ ਆਲਾਏ ॥	ਗਉ ੪, ਵਾਰ, ੭ : ੫	-	੩੦੩
ਵਡੀ ਵਡਿਆਈ ਵਡੇ ਕੀ ਗੁਰਮੁਖਿ ਬੋਲਾਤਾ ॥	ਗੂਜ ੩, ਵਾਰ, ੬ : ੫	-	੫੧੦
ਵਡੀ ਵਡਿਆਈ ਵੇਪਰਵਾਹੇ ॥	ਮਾਰੂ ੧, ਸੋਲਾ ੫, ੧੧ : ੧	-	੧੦੨੫
ਵਡੇ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥	ਸਿਰੀ ੧, ਅਸ ੧, ੬ : ੨	-	੫੩
ਵਡੇ ਕਹਾਵਹਿ ਹਉਮੈ ਤਨਿ ਪੀਰਾ ॥	ਗਉ ੧, ਅਸ ੧੪, ੭ : ੨	-	੨੨੭
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥	ਆਸਾ ੧, ਵਾਰ, ੨੪ : ੧	-	੪੭੫
ਵਡੇ ਭਾਗ ਹੋਵਹਿ ਤਉ ਪਾਈਐ ਬਿਨੁ ਜਿਹਵਾ ਕਿਆ ਜਾਣੈ ਸੁਆਦੁ ॥	ਰਾਮ ੫, ੩੦, ੧*: ੨	-	੮੯੨
ਵਡੇ ਮੇਰੇ ਸਾਹਿਬਾ ਅਲਖ ਅਪਾਰਾ ॥	ਵਡ ੧, ਛੰਤ ੨, ੬ : ੧	-	੫੬੭
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥	ਆਸਾ ੧, ਸੋਦ ੨, ੧*: ੧	-	੯
ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ॥	ਆਸਾ ੧, ੧, ੧*: ੧	-	੩੪੯
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥	ਗਉ ੪, ਵਾਰ, ੧ : ੫	-	੩੦੧
ਵਡੇ ਵਡੇ ਜੋ ਦੀਸਹਿ ਲੋਗ ॥	ਗਉ ੫, ੧੧੩, ੧ : ੧	-	੧੮੮
ਵਡੇ ਵਡੇ ਜੋ ਦੁਨੀਆਦਾਰ ॥	ਗਉ ੫, ਅਸ ੬, ੨ : ੧	-	੨੩੮
ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥	ਧਨਾ ੫, ੬, ੧ : ੧	-	੬੭੨
ਵਡੈ ਭਾਗਿ ਇਹੁ ਸਰੀਰੁ ਪਾਇਆ ॥	ਮਾਰੂ ੩, ਸੋਲਾ ੨੧, ੫ : ੧	-	੧੦੬੫
ਵਡੈ ਭਾਗਿ ਸਤਸੰਗਤਿ ਪਾਈ ਹਰਿ ਹਰਿ ਨਾਮੁ ਰਹਿਆ ਭਰਪੂਰਿ ॥	ਸਾਰ ੪, ੧, ੨ : ੧	-	੧੧੯੮
ਵਡੈ ਭਾਗਿ ਸਤਸੰਗਤਿ ਪਾਈ ਹਰਿ ਪਾਇਆ ਸਹਜਿ ਅਨੰਦੁ ॥	ਸਿਰੀ ੩, ੪੧, ੨ : ੩	-	੨੯
ਵਡੈ ਭਾਗਿ ਸਤਸੰਗਤਿ ਪਾਈ ਗੁਰੁ ਸਤਿਗੁਰੁ ਪਰਸਿ ਭਗਵਾਨ ॥	ਪ੍ਰਭਾ ੪, ੧, ੩ : ੨	-	੧੩੩੫
ਵਡੈ ਭਾਗਿ ਸਤਸੰਗੁ ਹੋਇ ਨਿਵਿ ਲਾਗਾ ਪਾਈ ॥	ਜੈਤ ੫, ਵਾਰ, ੧੫ : ੪	-	੭੦੯
ਵਡੈ ਭਾਗਿ ਸਤਿਗੁਰੁ ਮਿਲੈ ਪਾਈਐ ਪਦੁ ਨਿਰਬਾਣੀ ॥	ਆਸਾ ੧, ਅਸ ੧੯, ੧ : ੨	-	੪੨੧
ਵਡੈ ਭਾਗਿ ਸਾਧੂ ਸੰਗੁ ਪਾਵੈ ॥	ਗਉ ੫, ੧੧੬, ੧*: ੨	-	੧੮੯
ਵਡੈ ਭਾਗਿ ਹਰਿ ਧਿਆਈਐ ॥	ਗਉ ੫, ੧੪੨*, ੧ : ੨	-	੨੧੧
ਵਡੈ ਭਾਗਿ ਗੁਰਮੁਖਿ ਹਰਿ ਪਾਇ ॥	ਆਸਾ ੪, ੫੬, ੨ : ੨	-	੩੬੬
ਵਡੈ ਭਾਗਿ ਗੁਰਮੁਖਿ ਹਰਿ ਖਾਵੈ ॥	ਆਸਾ ੪, ੫੮, ੧ : ੨	-	੩੬੭
ਵਡੈ ਭਾਗਿ ਗੁਰੁ ਅਪੁਨਾ ਪਾਇਓ ॥	ਟੋਡੀ ੫, ੧੭, ੧ : ੧	-	੭੧੫
ਵਡੈ ਭਾਗਿ ਗੁਰੁ ਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥	ਬਸੰ ੪, ੫, ੧*: ੨	-	੧੧੭੮
ਵਡੈ ਭਾਗਿ ਗੁਰੁ ਪੂਰਾ ਪਾਇਆ ਹਰਿ ਹਰਿ ਨਾਮੁ ਧਿਆਇ ॥	ਮਲਾ ੩, ਅਸ ੨, ੧*: ੨	-	੧੨੭੬
ਵਡੈ ਭਾਗਿ ਗੁਰੁ ਪੂਰਾ ਪਾਈਐ ਅਨਦਿਨੁ ਨਾਮੁ ਧਿਆਏ ॥	ਸੂਹੀ ੪, ਛੰਤ ੩, ੧ : ੫	-	੭੭੪
ਵਡੈ ਭਾਗਿ ਦੇਵੈ ਪਰਮੇਸਰੁ ਕੋਟਿ ਫਲਾ ਦਰਸਨ ਗੁਰ ਡੀਠੇ ॥	ਟੋਡੀ ੫, ੨੭, ੧*: ੨	-	੭੧੭
ਵਡੈ ਭਾਗਿ ਨਾਉ ਪਾਈਐ ਗੁਰਮਤਿ ਸਬਦਿ ਸੁਹਾਈ ॥	ਸਿਰੀ ੩, ਅਸ ੨੪, ੩ : ੧	-	੬੯

ਵਰਤ ਨੇਮ ਕਰੈ ਬਹੁ ਭਾਤੀ ॥	ਗਉ ੫, ਸੁਖ ੩, ੧ : ੮	-	੨੬੫
ਵਰਤ ਨੇਮ ਮਜਨ ਤਿਸੁ ਪੂਜਾ ॥	ਆਸਾ ੫, ੮੯, ੨ : ੧	-	੩੯੩
ਵਰਤ ਨੇਮੁ ਸੁਚ ਸੰਜਮੁ ਪੂਜਾ ਪਾਖੰਡਿ ਭਰਮੁ ਨ ਜਾਇ ॥	ਸਲੋ ੪, ੧੯ : ੨	-	੧੪੨੩
ਵਰਤੁ ਤਪਨੁ ਕਰਿ ਮਨੁ ਨਹੀ ਭੀਜੈ ॥	ਰਾਮ ੧, ਅਸ ੫, ੧ : ੨	-	੯੦੫
ਵਰਤੁ ਨੇਮੁ ਨਿਤਾਪ੍ਰਤਿ ਪੂਜਾ ॥	ਬਿਲਾ ੩, ਵਾ ੧, ੭ : ੫	-	੮੪੧
ਵਰਤੈ ਸਭ ਕਿਛੁ ਤੇਰਾ ਭਾਣਾ ॥	ਮਾਝ ੫, ੧੪, ੩ : ੨	-	੯੮
ਵਰਨ ਚਿਹਨ ਸਗਲਹ ਤੇ ਰਹਤਾ ॥	ਗਉ ੫, ਬਾਅ, ੪੬ : ੭	-	੨੫੯
ਵਰਨ ਭੇਖ ਨਹੀ ਬ੍ਰਹਮਣ ਖਤ੍ਰੀ ॥	ਮਾਰੂ ੧, ਸੋਲਾ ੧੫, ੧੦ : ੧	-	੧੦੩੬
ਵਰਨ ਰੂਪ ਵਰਤਹਿ ਸਭ ਤੇਰੇ ॥	ਮਾਝ ੩, ਅਸ ੧੯, ੧ : ੧	-	੧੨੦
ਵਰਨਾ ਚਿਹਨਾ ਬਾਹਰਾ ਓਹੁ ਅਗਮੁ ਅਜਿਤਾ ॥	ਰਾਮ ੫, ਵਾਰ, ੧੯ : ੩	-	੯੬੫
ਵਰਨਾ ਚਿਹਨਾ ਬਾਹਰਾ ਕੀਮਤਿ ਕਹਿ ਨ ਸਕਾਉ ॥	ਸਿਰੀ ੫, ੭੭, ੪ : ੨	-	੪੪
ਵਰਨਾ ਚਿਹਨਾ ਬਾਹਰਾ ਲੇਖੇ ਬਾਝੁ ਅਲਖੁ ॥	ਮਲਾ ੧, ਵਾਰ ੨੪ ਸ, ੧, ੧ : ੭	-	੧੨੮੯
ਵਰ ਨਾਰੀ ਮਿਲਿ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥	ਦੇਵ ੫, ੨੩, ੨ : ੧	-	੫੩੨
ਵਰਨਾ ਵਰਨ ਨ ਭਾਵਨੀ ਜੇ ਕਿਸੈ ਵਡਾ ਕਰੇਇ ॥	ਸਿਰੀ ੧, ਅਸ ੧, ੬ : ੧	-	੫੩
ਵਰਨੁ ਚਿਹਨੁ ਨ ਜਾਇ ਲਖਿਆ ਕਥਨ ਤੇ ਅਕਥਾ ॥	ਵਡ ੫, ਛੰਤ ੩, ੧ : ੫	-	੫੭੮
ਵਰਨੁ ਜਾਤਿ ਚਿਹਨੁ ਨਹੀ ਕੋਈ ਸਭ ਹੁਕਮੇ ਸ੍ਰਿਸਟਿ ਉਪਾਇਦਾ ॥	ਮਾਰੂ ੫, ਸੋਲਾ ੫, ੧ : ੩	-	੧੦੭੫
ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ ॥	ਰਾਮ ੧, ਸਿਗੋ, ੬੭ : ੫	-	੯੪੬
ਵਰਨੁ ਭੇਖੁ ਅਸਰੂਪੁ ਨ ਜਾਪੀ ਕਿਉ ਕਰਿ ਜਾਪਸਿ ਸਾਚਾ ॥	ਰਾਮ ੧, ਸਿਗੋ, ੬੬ : ੫	-	੯੪੫
ਵਰਮੀ ਮਾਰੀ ਸਾਪੁ ਨ ਮਰਈ ਨਾਮੁ ਨ ਸੁਨਈ ਡੋਰਾ ॥	ਆਸਾ ੫, ੪੨, ੧*: ੨	-	੩੮੧
ਵਰਮੀ ਮਾਰੀ ਸਾਪੁ ਨ ਮਰੈ ਤਿਉ ਨਿਗੁਰੇ ਕਰਮ ਕਮਾਹਿ ॥	ਵਡ ੪, ਵਾਰ ੬ ਸ, ੩, ੨ : ੨	-	੫੮੮
ਵਰਮੀ ਮਾਰੀ ਸਾਪੁ ਨ ਮੂਆ ॥	ਪ੍ਰਭਾ ੫, ਅਸ ੨, ੩ : ੩	-	੧੩੪੮
ਵਰ੍ਹਿਐ ਦਰਗਹ ਗੁਰੂ ਕੀ ਕੁਦਰਤੀ ਨੂਰੁ ॥	ਰਾਮ ਬਸ, ਵਾਰ, ੫ : ੪	-	੯੬੭
ਵਰੁ ਘਰੁ ਦਰੁ ਦਰਸਨੁ ਨਹੀ ਜਾਤਾ ਪਿਰ ਕਾ ਸਹਜੁ ਨ ਭਾਇਆ ॥	ਸੂਹੀ ੧, ਛੰਤ ੧, ੧ : ੪	-	੭੬੩
ਵਰੁ ਪਾਇਅੜਾ ਬਾਲੜੀਏ ਆਸਾ ਮਨਸਾ ਪੂਰੀ ਰਾਮ ॥	ਸੂਹੀ ੧, ਛੰਤ ੩, ੩ : ੧	-	੭੬੫
ਵਰੁ ਪਾਇਆ ਸੋਹਾਗਣੀ ਕੇਵਲ ਏਕੁ ਮੁਰਾਰਿ ॥	ਆਸਾ ੩, ਅਸ ੩੪, ੭ : ੨	-	੪੨੮
ਵਰੁ ਪਾਇਆ ਪੁਰਖੁ ਅਗੰਮੁ ਅਗੋਚਰੁ ਸਦ ਨਵਤਨੁ ਬਾਲ ਸਖਾਈ ॥	ਸੂਹੀ ੪, ਛੰਤ ੧, ੪ : ੫	-	੭੭੩
ਵਰੁ ਪਾਇਆ ਪ੍ਰਭੁ ਅੰਤਰਜਾਮੀ ਨਾਨਕ ਸੋਹਾਗੁ ਨ ਟਲਿਆ ॥	ਗਉ ੫, ਛੰਤ ੪, ੪ : ੪	-	੨੪੯
ਵਰੁ ਲੋੜੀਦਾ ਆਇਆ ਵਜੀ ਵਾਧਾਈ ॥	ਜੈਤ ੫, ਛੰਤ ੧, ੪ : ੨	-	੭੦੪
ਵਰ੍ਹੇ ਮਾਹ ਵਾਰ ਥਿਤੀ ਕਰਿ ਇਸੁ ਜਗ ਮਹਿ ਸੋਝੀ ਪਾਇਦਾ ॥	ਮਾਰੂ ੩, ਸੋਲਾ ੨੨, ੨ : ੩	-	੧੦੬੬
ਵਲਵੰਚ ਕਰਿ ਉਦਰੁ ਭਰਹਿ ਮੂਰਖ ਗਾਵਾਰਾ ॥	ਆਸਾ ੫, ਛੰਤ ੧੩, ੨ : ੧	-	੪੬੧
ਵਲਵੰਚ ਕਰਿ ਉਪਾਵ ਮਾਇਆ ਹਿਰਿ ਆਣਿਆ ॥	ਸਾਰ ੪, ਵਾਰ, ੩੦ : ੩	-	੧੨੪੮
ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥	ਤਿਲੰ ੫, ੧, ੩ : ੧	-	੭੨੩
ਵਵਾ ਬਾਰ ਬਾਰ ਬਿਸਨ ਸਮ੍ਹਾਰਿ ॥	ਗਉ ਕਬ, ਬਾਅ, ੩੭ : ੧	-	੩੪੨
ਵਵਾ ਵੈਰੁ ਨ ਕਰੀਐ ਕਾਹੂ ॥	ਗਉ ੫, ਬਾਅ, ੪੬ : ੧	-	੨੫੯
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥	ਆਸਾ ੧, ਪਟੀ, ੩੨ : ੧	-	੪੩੪
ਵਵੈ ਵਾਰੀ ਆਈਆ ਮੂੜੇ ਵਾਸੁਦੇਉ ਤੁਧੁ ਵੀਸਰਿਆ ॥	ਆਸਾ ੩, ਪਟੀ, ੧੨ : ੧	-	੪੩੫
ਵਾਉ ਸੰਦੇ ਕਪੜੇ ਪਹਿਰਹਿ ਗਰਬਿ ਗਵਾਰ ॥	ਗਉ ੫, ਵਾਰ ੨ ਸ, ੫, ੨ : ੧	-	੩੧੮
ਵਾਇਨਿ ਚੇਲੇ ਨਚਨਿ ਗੁਰ ॥	ਆਸਾ ੧, ਵਾਰ ੫ ਸ, ੧, ੨ : ੧	-	੪੬੫
ਵਾਸੁਦੇਵ ਸਰਬਤ੍ਰ ਮੈ ਊਨ ਨ ਕਤਹੂ ਠਾਇ ॥	ਗਉ ੫, ਬਾਅ, ੪੬ ਸ: ੧	-	੨੫੯
ਵਾਸੁਦੇਵ ਜਲ ਥਲ ਮਹਿ ਰਵਿਆ ॥	ਗਉ ੫, ਬਾਅ, ੪੬ : ੩	-	੨੫੯
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਉ ॥	ਸਵ ੪, ਗਯੰ, ੬ : ੧	-	੧੪੦੨
ਵਾਹੁ ਖਸਮ ਤੂ ਵਾਹੁ ਜਿਨਿ ਰਚਿ ਰਚਨਾ ਹਮ ਕੀਏ ॥	ਸੂਹੀ ੩, ਵਾਰ ੧੦ ਸ, ੧, ੧ : ੧	-	੭੮੮
ਵਾਹੁ ਮੇਰੇ ਸਾਹਿਬਾ ਵਾਹੁ ॥	ਸੂਹੀ ੩, ਅਸ ੩, ੧*: ੧	-	੭੫੫
ਵਾਹੁ ਵਾਹੁ ਅਗਮ ਅਥਾਹੁ ਹੈ ਵਾਹੁ ਵਾਹੁ ਸਚਾ ਸੋਇ ॥	ਗੂਜ ੩, ਵਾਰ ੧੮ ਸ, ੩, ੧ : ੨	-	੫੧੫
ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ ॥	ਗੂਜ ੩, ਵਾਰ ੧੮ ਸ, ੩, ੧ : ੪	-	੫੧੫
ਵਾਹੁ ਵਾਹੁ ਆਪਿ ਅਖਾਇਦਾ ਗੁਰ ਸਬਦੀ ਸਚੁ ਸੋਇ ॥	ਗੂਜ ੩, ਵਾਰ ੧੪ ਸ, ੩, ੧ : ੧	-	੫੧੪
ਵਾਹੁ ਵਾਹੁ ਸਹਜੇ ਗੁਣ ਰਵੀਜੈ ॥	ਵਡ ੩, ਅਸ ੨, ੧*: ੧	-	੫੬੫

ਵਾਹੁ ਵਾਹੁ ਸਚੇ ਪਾਤਿਸਾਹ ਤੂ ਸਚੀ ਨਾਈ ॥	ਰਾਮ ੩, ਵਾਰ, ੧*: ੧	-	੯੪੭
ਵਾਹੁ ਵਾਹੁ ਸਤਿਗੁਰੁ ਸਤਿ ਪੁਰਖੁ ਹੈ ਜਿਸ ਨੋ ਸਮਤੁ ਸਭ ਕੋਇ ॥	ਸਲੋ ੪, ੨ : ੩	-	੧੪੨੧
ਵਾਹੁ ਵਾਹੁ ਸਤਿਗੁਰੁ ਸੁਜਾਣੁ ਹੈ ਜਿਸੁ ਅੰਤਰਿ ਬ੍ਰਹਮੁ ਵੀਚਾਰੁ ॥	ਸਲੋ ੪, ੨ : ੫	-	੧੪੨੧
ਵਾਹੁ ਵਾਹੁ ਸਤਿਗੁਰੁ ਨਿਰੰਕਾਰੁ ਹੈ ਜਿਸੁ ਅੰਤੁ ਨ ਪਾਰਾਵਾਰੁ ॥	ਸਲੋ ੪, ੨ : ੬	-	੧੪੨੧
ਵਾਹੁ ਵਾਹੁ ਸਤਿਗੁਰੁ ਨਿਰਵੈਰੁ ਹੈ ਜਿਸੁ ਨਿੰਦਾ ਉਸਤਤਿ ਤੁਲਿ ਹੋਇ ॥	ਸਲੋ ੪, ੨ : ੪	-	੧੪੨੧
ਵਾਹੁ ਵਾਹੁ ਸਤਿਗੁਰੁ ਪੁਰਖੁ ਹੈ ਜਿਨਿ ਸਚੁ ਜਾਤਾ ਸੋਇ ॥	ਸਲੋ ੪, ੨ : ੧	-	੧੪੨੧
ਵਾਹੁ ਵਾਹੁ ਸਤਿਗੁਰੁ ਹੈ ਜਿ ਸਚੁ ਦ੍ਰਿੜਾਏ ਸੋਇ ॥	ਸਲੋ ੪, ੨ : ੭	-	੧੪੨੧
ਵਾਹੁ ਵਾਹੁ ਸਬਦੇ ਉਚਰੈ ਵਾਹੁ ਵਾਹੁ ਹਿਰਦੈ ਨਾਲਿ ॥	ਗੂਜ ੩, ਵਾਰ ੧੫ ਸ, ੩, ੨ : ੨	-	੫੧੪
ਵਾਹੁ ਵਾਹੁ ਸਾਹਿਬੁ ਸਚੁ ਹੈ ਅੰਮ੍ਰਿਤੁ ਜਾ ਕਾ ਨਾਉ ॥	ਗੂਜ ੩, ਵਾਰ ੧੭ ਸ, ੩, ੨ : ੧	-	੫੧੫
ਵਾਹੁ ਵਾਹੁ ਸਾਚੇ ਮੈ ਤੇਰੀ ਟੇਕ ॥	ਗਉ ੧, ੭, ੧*: ੧	-	੧੫੩
ਵਾਹੁ ਵਾਹੁ ਸਿਫਤਿ ਸਲਾਹ ਹੈ ਗੁਰਮੁਖਿ ਬੂਝੈ ਕੋਇ ॥	ਗੂਜ ੩, ਵਾਰ ੧੪ ਸ, ੩, ੧ : ੨	-	੫੧੪
ਵਾਹੁ ਵਾਹੁ ਸੇ ਜਨ ਸਦਾ ਕਰਹਿ ਜਿਨ੍ ਕਉ ਆਪੇ ਦੇਇ ਬੁਝਾਇ ॥	ਗੂਜ ੩, ਵਾਰ ੧੭ ਸ, ੩, ੧ : ੧	-	੫੧੫
ਵਾਹੁ ਵਾਹੁ ਹਿਰਦੈ ਉਚਰਾ ਮੁਖਹੁ ਭੀ ਵਾਹੁ ਵਾਹੁ ਕਰੇਉ ॥	ਗੂਜ ੩, ਵਾਰ ੧੭ ਸ, ੩, ੧ : ੫	-	੫੧੫
ਵਾਹੁ ਵਾਹੁ ਸਿਰਜਣਹਾਰ ਪਾਈਅਨੁ ਠਾਢਿ ਆਪਿ ॥	ਗੂਜ ੫, ਵਾਰ, ੧੩ : ੧	-	੫੨੧
ਵਾਹੁ ਵਾਹੁ ਕਰਹਿ ਸੇਈ ਜਨ ਸੋਹਣੇ ਤਿਨ੍ ਕਉ ਪਰਜਾ ਪੂਜਣ ਆਈ ॥	ਗੂਜ ੩, ਵਾਰ ੧੪ ਸ, ੩, ੨ : ੪	-	੫੧੪
ਵਾਹੁ ਵਾਹੁ ਕਰਹਿ ਸੇ ਜਨ ਸੋਹਣੇ ਹਰਿ ਤਿਨ੍ ਕੈ ਸੰਗਿ ਮਿਲਾਇ ॥	ਗੂਜ ੩, ਵਾਰ ੧੭ ਸ, ੩, ੧ : ੪	-	੫੧੫
ਵਾਹੁ ਵਾਹੁ ਕਰਤਿਆ ਸਦਾ ਅਨੰਦੁ ਹੋਵੈ ਮੇਰੀ ਮਾਇ ॥	ਗੂਜ ੩, ਵਾਰ ੧੫ ਸ, ੩, ੧ : ੨	-	੫੧੪
ਵਾਹੁ ਵਾਹੁ ਕਰਤਿਆ ਸੋਭਾ ਪਾਇ ॥	ਗੂਜ ੩, ਵਾਰ ੧੫ ਸ, ੩, ੧ : ੫	-	੫੧੪
ਵਾਹੁ ਵਾਹੁ ਕਰਤਿਆ ਹਰਿ ਸਿਉ ਲਿਵ ਲਾਇ ॥	ਗੂਜ ੩, ਵਾਰ ੧੫ ਸ, ੩, ੧ : ੩	-	੫੧੪
ਵਾਹੁ ਵਾਹੁ ਕਰਤਿਆ ਹਰਿ ਪਾਇਆ ਸਹਜੇ ਗੁਰਮੁਖਿ ਭਾਲਿ ॥	ਗੂਜ ੩, ਵਾਰ ੧੫ ਸ, ੩, ੨ : ੩	-	੫੧੪
ਵਾਹੁ ਵਾਹੁ ਕਰਤਿਆ ਮਨੁ ਨਿਰਮਲੁ ਹੋਵੈ ਹਉਮੈ ਵਿਚਹੁ ਜਾਇ ॥	ਗੂਜ ੩, ਵਾਰ ੧੭ ਸ, ੩, ੧ : ੨	-	੫੧੫
ਵਾਹੁ ਵਾਹੁ ਕਰਤਿਆ ਰੈਣਿ ਸੁਖਿ ਵਿਹਾਇ ॥	ਗੂਜ ੩, ਵਾਰ ੧੫ ਸ, ੩, ੧ : ੧	-	੫੧੪
ਵਾਹੁ ਵਾਹੁ ਕਰਤੀ ਰਸਨਾ ਸਬਦਿ ਸੁਹਾਈ ॥	ਗੂਜ ੩, ਵਾਰ ੧੪ ਸ, ੩, ੨ : ੧	-	੫੧੪
ਵਾਹੁ ਵਾਹੁ ਕਰਮਿ ਪਰਾਪਤਿ ਹੋਵੈ ਨਾਨਕ ਦਰਿ ਸਚੈ ਸੋਭਾ ਪਾਈ ॥	ਗੂਜ ੩, ਵਾਰ ੧੪ ਸ, ੩, ੨ : ੫	-	੫੧੪
ਵਾਹੁ ਵਾਹੁ ਕਰਮੀ ਪਾਈਐ ਆਪਿ ਦਇਆ ਕਰਿ ਦੇਇ ॥	ਗੂਜ ੩, ਵਾਰ ੧੮ ਸ, ੩, ੧ : ੫	-	੫੧੫
ਵਾਹੁ ਵਾਹੁ ਕਰਮੀ ਬੋਲੈ ਬੋਲਾਇ ॥	ਗੂਜ ੩, ਵਾਰ ੧੫ ਸ, ੩, ੧ : ੪	-	੫੧੪
ਵਾਹੁ ਵਾਹੁ ਕਰਿ ਪ੍ਰਭੁ ਸਾਲਾਹੀਐ ਤਿਸੁ ਜੇਵਡੁ ਅਵਰੁ ਨ ਕੋਇ ॥	ਮਲਾ ੩, ਅਸ ੨, ੩ : ੨	-	੧੨੭੬
ਵਾਹੁ ਵਾਹੁ ਕਾ ਬਡਾ ਤਮਾਸਾ ॥	ਸਵ ੪, ਗਯੰ, ੧੨ : ੧	-	੧੪੦੩
ਵਾਹੁ ਵਾਹੁ ਕਿਆ ਖੂਬੁ ਗਾਵਤਾ ਹੈ ॥	ਆਸਾ ਕਬ, ੧੩, ੧*: ੧	-	੪੭੮
ਵਾਹੁ ਵਾਹੁ ਗੁਣੀ ਨਿਧਾਨੁ ਹੈ ਜਿਸ ਨੋ ਦੇਇ ਸੁ ਖਾਇ ॥	ਗੂਜ ੩, ਵਾਰ ੧੭ ਸ, ੩, ੨ : ੩	-	੫੧੫
ਵਾਹੁ ਵਾਹੁ ਗੁਰਸਿਖ ਨਿਤ ਸਭ ਕਰਹੁ ਗੁਰ ਪੂਰੇ ਵਾਹੁ ਵਾਹੁ ਭਾਵੈ ॥	ਗੂਜ ੩, ਵਾਰ ੧੭ ਸ, ੩, ੨ : ੫	-	੫੧੫
ਵਾਹੁ ਵਾਹੁ ਗੁਰਸਿਖੁ ਜੋ ਨਿਤ ਕਰੇ ਸੋ ਮਨ ਚਿੰਦਿਆ ਫਲੁ ਪਾਇ ॥	ਗੂਜ ੩, ਵਾਰ ੧੭ ਸ, ੩, ੧ : ੩	-	੫੧੫
ਵਾਹੁ ਵਾਹੁ ਗੁਰਮੁਖ ਸਦਾ ਕਰਹਿ ਮਨਮੁਖ ਮਰਹਿ ਬਿਖੁ ਖਾਇ ॥	ਗੂਜ ੩, ਵਾਰ ੧੬ ਸ, ੩, ੨ : ੧	-	੫੧੫
ਵਾਹੁ ਵਾਹੁ ਜਲਿ ਥਲਿ ਭਰਪੂਰੁ ਹੈ ਗੁਰਮੁਖਿ ਪਾਇਆ ਜਾਇ ॥	ਗੂਜ ੩, ਵਾਰ ੧੭ ਸ, ੩, ੨ : ੪	-	੫੧੫
ਵਾਹੁ ਵਾਹੁ ਤਿਸ ਕਉ ਜਿਸ ਕਾ ਇਹੁ ਜੀਉ ॥	ਗਉ ੧, ਅਸ ੧੨, ੭ : ੧	-	੨੨੬
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਚਾ ਗਹਿਰ ਗੰਭੀਰੁ ॥	ਗੂਜ ੩, ਵਾਰ ੧੬ ਸ, ੩, ੧ : ੧	-	੫੧੪
ਵਾਹੁ ਵਾਹੁ ਤਿਸ ਨੋ ਆਖੀਐ ਜਿ ਸਭ ਮਹਿ ਰਹਿਆ ਸਮਾਇ ॥	ਗੂਜ ੩, ਵਾਰ ੧੬ ਸ, ੩, ੧ : ੩	-	੫੧੫
ਵਾਹੁ ਵਾਹੁ ਤਿਸ ਨੋ ਆਖੀਐ ਜਿ ਗੁਣਦਾਤਾ ਮਤਿ ਧੀਰੁ ॥	ਗੂਜ ੩, ਵਾਰ ੧੬ ਸ, ੩, ੧ : ੨	-	੫੧੪
ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ ॥	ਗੂਜ ੩, ਵਾਰ ੧੬ ਸ, ੩, ੧ : ੪	-	੫੧੫
ਵਾਹੁ ਵਾਹੁ ਪੂਰੇ ਗੁਰ ਕੀ ਬਾਣੀ ॥	ਸੂਹੀ ੩, ਅਸ ੨, ੧*: ੧	-	੭੫੪
ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ ॥	ਗੂਜ ੩, ਵਾਰ ੧੪ ਸ, ੩, ੧ : ੩	-	੫੧੪
ਵਾਹੁ ਵਾਹੁ ਬਾਣੀ ਸਚੁ ਹੈ ਗੁਰਮੁਖਿ ਲਧੀ ਭਾਲਿ ॥	ਗੂਜ ੩, ਵਾਰ ੧੫ ਸ, ੩, ੨ : ੧	-	੫੧੪
ਵਾਹੁ ਵਾਹੁ ਬਾਣੀ ਸਤਿ ਹੈ ਗੁਰਮੁਖਿ ਬੂਝੈ ਕੋਇ ॥	ਮਲਾ ੩, ਅਸ ੨, ੩ : ੧	-	੧੨੭੬
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥	ਗੂਜ ੩, ਵਾਰ ੧੮ ਸ, ੩, ੧ : ੧	-	੫੧੫
ਵਾਹੁ ਵਾਹੁ ਵੇਪਰਵਾਹੁ ਹੈ ਵਾਹੁ ਵਾਹੁ ਕਰੇ ਸੁ ਹੋਇ ॥	ਗੂਜ ੩, ਵਾਰ ੧੮ ਸ, ੩, ੧ : ੩	-	੫੧੫
ਵਾ ਕੇ ਗਲੇ ਜਮ ਕਾ ਹੈ ਫਾਸ ॥	ਭੈਰ ਨਾਮ, ੮, ੩ : ੪	-	੧੧੬੫
ਵਾ ਕੈ ਅੰਤਰਿ ਨਹੀ ਸੰਤੋਖੁ ॥	ਗੋਂਡ ਕਬ, ੮, ੧ : ੩	-	੮੭੨

ਵਾ ਕੈ ਰਿਦੈ ਬਸੈ ਭਗਵਾਨੁ ॥	ਗੋਂਡ ਕਬ. ੪, ੨ : ੪	-	੮੭੦
ਵਾਚਹਿ ਪੁਸਤਕ ਵੇਦ ਪੁਰਾਨਾਂ ॥	ਮਾਰੂ ੧, ਸੋਲਾ ੨੨, ੧੧ : ੧	-	੧੦੪੩
ਵਾਚੈ ਵਾਦੁ ਨ ਬੇਦੁ ਬੀਚਾਰੈ ॥	ਰਾਮ ੧, ਅਸ ੪, ੪ : ੧	-	੯੦੪
ਵਾਜਾ ਨੇਜਾ ਪਤਿ ਸਿਉ ਪਰਗਟੁ ਕਰਮੁ ਤੇਰਾ ਮੇਰੀ ਜਾਤਿ ॥	ਸਿਰੀ ੧, ੭, ੩ : ੩	-	੧੬
ਵਾਜਾ ਮਤਿ ਪਖਾਵਜੁ ਭਾਉ ॥	ਆਸਾ ੧, ੬, ੧ : ੧	-	੩੫੦
ਵਾਜੇ ਅਨਹਦ ਤੂਰੇ ॥	ਸੋਰ ੫, ੭੦, ੧ : ੨	-	੬੨੬
ਵਾਜੇ ਤਾ ਕੈ ਅਨਹਦ ਤੂਰਾ ॥	ਆਸਾ ੫, ੯੧, ੫ : ੨	-	੩੯੩
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥	ਆਸਾ ੧, ਸੋਦ ੧, ੧ : ੨	-	੮
ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥	ਆਸਾ ੧, ਸੋਦ ੧, ੧ : ੨	-	੩੪੭
ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣਹਾਰੇ ॥	ਜਪੁ ੧, ੨੭ : ੨	-	੬
ਵਾਜੇ ਪੰਚ ਸਬਦ ਤਿਤੁ ਘਰਿ ਸਭਾਗੈ ॥	ਰਾਮ ੩, ਅਨੰ, ੫ : ੧	-	੯੧੭
ਵਾਜੇ ਬਾਝਹੁ ਸਿਙੀ ਵਾਜੈ ਤਉ ਨਿਰਭਉ ਪਦੁ ਪਾਈਐ ॥	ਸੂਹੀ ੧, ੮, ੪ : ੨	-	੭੩੦
ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ ॥	ਵਡ ੧, ਅਲਾ ੩, ੬ : ੨	-	੫੮੦
ਵਾਜੈ ਅਨਹਦੁ ਮੇਰਾ ਮਨੁ ਲੀਣਾ ॥	ਰਾਮ ੧, ਅਸ ੩, ੧ : ੩	-	੯੦੩
ਵਾਜੈ ਪਉਣੁ ਤੈ ਆਪਿ ਵਜਾਏ ॥	ਮਾਰੂ ੩, ਸੋਲਾ ੧੩, ੨ : ੧	-	੧੦੫੬
ਵਾਜੈ ਪਵਣੁ ਆਖੈ ਸਭ ਜਾਇ ॥	ਧਨਾ ੧, ੫, ੨ : ੪	-	੬੬੨
ਵਾਟ ਹਮਾਰੀ ਖਰੀ ਉਡੀਣੀ ॥	ਸੂਹੀ ਫਰ, ੧, ੪ : ੧	-	੭੯੪
ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥	ਮਾਝ ੧, ਵਾਰ ੨੨ ਸ, ੨, ੨ : ੩	-	੧੪੮
ਵਾਟ ਨ ਪਾਵਉ ਵੀਗਾ ਜਾਉ ॥	ਆਸਾ ੧, ੧੮, ੨ : ੧	-	੩੫੪
ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥	ਸਿਰੀ ੧, ਅਸ ੧੩, ੨ : ੩	-	੬੧
ਵਾਟ ਵਟਾਊ ਆਵੈ ਜਾਇ ॥	ਰਾਮ ੧, ਓਅੰ, ੧੬ : ੩	-	੯੩੧
ਵਾਤ ਵਜਨਿ ਟੰਮਕ ਭੇਰੀਆ ॥	ਸਿਰੀ ੫, ਅਸ ੨੯, ੧੮ : ੧	-	੭੪
ਵਾਦਾ ਕੀਆ ਕਰਨਿ ਕਹਾਣੀਆ ਕੂੜੁ ਬੋਲਿ ਕਰਹਿ ਆਹਾਰੁ ॥	ਮਾਰੂ ੩, ਵਾਰ ੧੬ ਸ, ੩, ੧ : ੪	-	੧੦੯੧
ਵਾਦਿ ਅਹੰਕਾਰਿ ਨਾਹੀ ਪ੍ਰਭ ਮੇਲਾ ॥	ਗਉ ੧, ਅਸ ੧੨, ੪ : ੧	-	੨੨੬
ਵਾਦਿ ਵਿਰੋਧਿ ਸਲਾਹਣੇ ਵਾਦੇ ਆਵਣੁ ਜਾਣੁ ॥	ਸਿਰੀ ੧, ਅਸ ੫, ੭ : ੨	-	੫੬
ਵਾਦਿ ਵਿਰੋਧਿ ਨ ਪਾਇਆ ਜਾਇ ॥	ਗਉ ੩, ਅਸ ੩, ੨ : ੧	-	੨੩੦
ਵਾਦੁ ਪੜੈ ਰਾਗੀ ਜਗੁ ਭੀਜੈ ॥	ਰਾਮ ੧, ਅਸ ੫, ੨ : ੧	-	੯੦੫
ਵਾਦੁ ਵਖਾਣਹਿ ਤਤੁ ਨ ਜਾਣਾ ॥	ਮਾਰੂ ੧, ਸੋਲਾ ੧੨, ੪ : ੨	-	੧੦੩੨
ਵਾਦੁ ਵਖਾਣਹਿ ਮੋਹੇ ਮਾਇਆ ॥	ਮਾਝ ੩, ਅਸ ੩੧, ੨ : ੨	-	੧੨੮
ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥	ਸਿਰੀ ੧, ਅਸ ੯, ੬ : ੧	-	੫੯
ਵਾਰਨੇ ਜਾਉ ਕਮਲਾ ਪਤੀ ॥	ਧਨਾ ਸੈਣ, ੨, ੧ : ੨	-	੬੯੫
ਵਾਰਿਆ ਨ ਜਾਵਾ ਏਕ ਵਾਰ ॥	ਜਪੁ ੧, ੧੬ : ੨੨	-	੩
ਵਾਰਿਆ ਨ ਜਾਵਾ ਏਕ ਵਾਰ ॥	ਜਪੁ ੧, ੧੭ : ੧੦	-	੪
ਵਾਰਿਆ ਨ ਜਾਵਾ ਏਕ ਵਾਰ ॥	ਜਪੁ ੧, ੧੮ : ੧੦	-	੪
ਵਾਰਿਆ ਨ ਜਾਵਾ ਏਕ ਵਾਰ ॥	ਜਪੁ ੧, ੧੯ : ੧੩	-	੪
ਵਾਰਿ ਵਾਰਉ ਅਨਿਕ ਡਾਰਉ ॥	ਕਾਨ ੫, ੪੨, ੧* : ੧	-	੧੩੦੬
ਵਾਰਿ ਵਾਰਿ ਜਾਈ ਗੁਰ ਊਪਰਿ ਪੈ ਪੈਰੀ ਸੰਤ ਮਨਾਈ ॥	ਸੂਹੀ ੪, ਅਸ ੧, ੧੧ : ੧	-	੭੫੭
ਵਾਰਿ ਵਾਰਿ ਜਾਈ ਤਿਸੁ ਵਿਟਹੁ ਜੋ ਮਨਿ ਤਨਿ ਤੁਧੁ ਆਰਾਧੇ ਜੀਉ ॥	ਮਾਝ ੫, ੨੭, ੧ : ੩	-	੧੦੨
ਵਾਰਿ ਵਾਰਿ ਜਾਈ ਲਖ ਵਰੀਆ ਦੇਹੁ ਸੰਤਨ ਕੀ ਧੂਰਾ ਜੀਉ ॥	ਮਾਝ ੫, ੧੮, ੧ : ੩	-	੯੯
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥	ਰਾਮ ੧, ਓਅੰ, ੪੪ : ੨	-	੯੩੬
ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ॥	ਸਲੋ ਫਰ, ੪੭ : ੨	-	੧੩੮੦
ਵਾਰੀ ਆਵੈ ਕਵਣੁ ਜਗਾਵੈ ਸੂਤੀ ਜਮ ਰਸੁ ਚੂਸਏ ॥	ਤੁਖਾ ੧, ਛੰਤ ੨, ੧ : ੩	-	੧੧੧੦
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥	ਵਡ ੧, ਛੰਤ ੧, ੩ : ੧	-	੫੬੬
ਵਾਰੀ ਖਸਮੁ ਕਢਾਏ ਕਿਰਤੁ ਕਮਾਵਣਾ ॥	ਵਡ ੧, ਛੰਤ ੧, ੩ : ੬	-	੫੬੬
ਵਾਰੀ ਤਿਨ ਵਾਰੀ ਜਾਵਾ ਸਦ ਬਲਿਹਾਰੇ ਰਾਮ ॥	ਆਸਾ ੫, ਛੰਤ ੨, ੩ : ੨	-	੪੫੩
ਵਾਰੀ ਫੇਰੀ ਸਦਾ ਘੁਮਾਈ ਕਵਣੁ ਅਨੂਪੁ ਤੇਰੋ ਠਾਉ ॥	ਕੇਦਾ ੫, ੪, ੧ : ੨	-	੧੧੨੦

ਵਾਰੀ ਮੇਰੇ ਗੋਵਿੰਦਾ ਵਾਰੀ ਮੇਰੇ ਪਿਆਰਿਆ ਹਉ ਤੁਧੁ ਵਿਟੜਿਅਹੁ ਸਦ ਵਾਰੀ ਜੀਉ ॥	ਗਉ ੪, ੬੭, ੪ : ੧	-	੧੭੪
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥	ਸਲੋ ਫਰ, ੧ : ੭	-	੧੩੭੭
ਵਾਲੁ ਨ ਵਿੰਗਾ ਹੋਆ ॥	ਸੋਰ ੫, ੫੭, ੧ : ੨	-	੬੨੩
ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ ॥	ਵਡ ੧, ਅਲਾ ੧, ੪ : ੨	-	੫੭੯
ਵਾਵਾ ਵਾਹੀ ਜਾਨੀਐ ਵਾ ਜਾਨੇ ਇਹੁ ਹੋਇ ॥	ਗਉ ਕਬ, ਬਾਅ, ੩੮ : ੧	-	੩੪੨
ਵਿਆਪਿਆ ਦੁਰਮਤਿ ਕੁਬੁਧਿ ਕੁਮੂੜਾ ਮਨਿ ਲਾਗਾ ਤਿਸੁ ਮੋਹਾ ॥	ਰਾਮ ੫, ਵਾਰ ੭ ਸ, ੫, ੨ : ੫	-	੯੬੦
ਵਿਸਟਾ ਅੰਦਰਿ ਵਾਸੁ ਸਾਦੁ ਨ ਜਾਣਿਆ ॥	ਮਾਝ ੧, ਵਾਰ, ੧੩ : ੬	-	੧੪੪
ਵਿਸਟਾ ਅੰਦਰਿ ਵਾਸੁ ਹੈ ਫਿਰਿ ਫਿਰਿ ਜੂਨੀ ਪਾਇ ॥	ਵਡ ੪, ਵਾਰ ੧੫ ਸ, ੩, ੧ : ੩	-	੫੯੧
ਵਿਸਟਾ ਕਾ ਕੀੜਾ ਵਿਸਟਾ ਮਾਹਿ ਸਮਾਵੈ ॥	ਆਸਾ ੩, ੪੯, ੩ : ੪	-	੩੬੪
ਵਿਸਟਾ ਕੇ ਕੀੜੇ ਪਵਹਿ ਵਿਚਿ ਵਿਸਟਾ ਸੇ ਵਿਸਟਾ ਮਾਹਿ ਸਮਾਇ ॥	ਸਿਰੀ ੩, ੩੮, ੨ : ੩	-	੨੮
ਵਿਸਟੁ ਸੁਭਾਈ ਪਾਇਆ ਮੀਤ ॥	ਆਸਾ ੫, ੬, ੨ : ੩	-	੩੭੨
ਵਿਸਟੁ ਗੁਰੂ ਮੈ ਪਾਇਆ ਜਿਨਿ ਹਰਿ ਪ੍ਰਭੁ ਦਿਤਾ ਜੋੜਿ ॥	ਗਉ ੪, ਵਾਰ ੨੪ ਸ, ੪, ੧ : ੨	-	੩੧੩
ਵਿਸਨ ਮਿਲੇ ਸਭ ਹੀ ਸਚੁ ਪਾਵੈ ॥	ਗਉ ਕਬ, ਬਾਅ, ੩੭ : ੪	-	੩੪੨
ਵਿਸਮਾਦੁ ਉਝੜ ਵਿਸਮਾਦੁ ਰਾਹ ॥	ਆਸਾ ੧, ਵਾਰ ੩ ਸ, ੧, ੧ : ੧੨	-	੪੬੪
ਵਿਸਮਾਦੁ ਅਗਨੀ ਖੇਡਹਿ ਵਿਡਾਣੀ ॥	ਆਸਾ ੧, ਵਾਰ ੩ ਸ, ੧, ੧ : ੬	-	੪੬੪
ਵਿਸਮਾਦੁ ਸੰਜੋਗੁ ਵਿਸਮਾਦੁ ਵਿਜੋਗੁ ॥	ਆਸਾ ੧, ਵਾਰ ੩ ਸ, ੧, ੧ : ੯	-	੪੬੪
ਵਿਸਮਾਦੁ ਸਾਦਿ ਲਗਹਿ ਪਰਾਣੀ ॥	ਆਸਾ ੧, ਵਾਰ ੩ ਸ, ੧, ੧ : ੮	-	੪੬੪
ਵਿਸਮਾਦੁ ਸਿਫਤਿ ਵਿਸਮਾਦੁ ਸਾਲਾਹ ॥	ਆਸਾ ੧, ਵਾਰ ੩ ਸ, ੧, ੧ : ੧੧	-	੪੬੪
ਵਿਸਮਾਦੁ ਜੀਅ ਵਿਸਮਾਦੁ ਭੇਦ ॥	ਆਸਾ ੧, ਵਾਰ ੩ ਸ, ੧, ੧ : ੨	-	੪੬੩
ਵਿਸਮਾਦੁ ਦੇਖੈ ਹਾਜਰਾ ਹਜੂਰਿ ॥	ਆਸਾ ੧, ਵਾਰ ੩ ਸ, ੧, ੧ : ੧੪	-	੪੬੪
ਵਿਸਮਾਦੁ ਧਰਤੀ ਵਿਸਮਾਦੁ ਖਾਣੀ ॥	ਆਸਾ ੧, ਵਾਰ ੩ ਸ, ੧, ੧ : ੭	-	੪੬੪
ਵਿਸਮਾਦੁ ਨਾਗੇ ਫਿਰਹਿ ਜੰਤ ॥	ਆਸਾ ੧, ਵਾਰ ੩ ਸ, ੧, ੧ : ੪	-	੪੬੩
ਵਿਸਮਾਦੁ ਨਾਦ ਵਿਸਮਾਦੁ ਵੇਦ ॥	ਆਸਾ ੧, ਵਾਰ ੩ ਸ, ੧, ੧ : ੧	-	੪੬੩
ਵਿਸਮਾਦੁ ਨੇੜੈ ਵਿਸਮਾਦੁ ਦੂਰਿ ॥	ਆਸਾ ੧, ਵਾਰ ੩ ਸ, ੧, ੧ : ੧੩	-	੪੬੪
ਵਿਸਮਾਦੁ ਪਉਣੁ ਵਿਸਮਾਦੁ ਪਾਣੀ ॥	ਆਸਾ ੧, ਵਾਰ ੩ ਸ, ੧, ੧ : ੫	-	੪੬੪
ਵਿਸਮਾਦੁ ਭੁਖ ਵਿਸਮਾਦੁ ਭੋਗੁ ॥	ਆਸਾ ੧, ਵਾਰ ੩ ਸ, ੧, ੧ : ੧੦	-	੪੬੪
ਵਿਸਮਾਦੁ ਰੂਪ ਵਿਸਮਾਦੁ ਰੰਗ ॥	ਆਸਾ ੧, ਵਾਰ ੩ ਸ, ੧, ੧ : ੩	-	੪੬੩
ਵਿਸਰਹਿ ਨਾਹੀ ਜਿਤੁ ਤੂ ਕਬਹੂ ਸੋ ਥਾਨੁ ਤੇਰਾ ਕੇਹਾ ॥	ਸੂਹੀ ੫, ੪੯, ੧ : ੧	-	੭੪੭
ਵਿਸਰਿਆ ਜਿਨ੍ ਨਾਮੁ ਤੇ ਭੁਇ ਭਾਰੁ ਥੀਏ ॥	ਆਸਾ ਫਰ, ੧, ੧*: ੨	-	੪੮੮
ਵਿਸਰਿਆ ਜਿਨ੍ਾ ਨਾਮੁ ਤਿਨਾੜਾ ਹਾਲੁ ਕਉਣੁ ॥	ਆਸਾ ੫, ੧੦੬, ੩ : ੨	-	੩੯੭
ਵਿਸਰੀ ਤਿਸੈ ਪਰਾਈ ਤਾਤਾ ॥	ਗਉ ੫, ੧੧੭, ੧ : ੨	-	੧੯੯
ਵਿਸਰੁ ਨਾਹੀ ਏਵਡ ਦਾਤੇ ॥	ਮਾਝ ੫, ੧੯, ੧ : ੧	-	੧੦੦
ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ ॥	ਸੂਹੀ ੫, ਅਸ ੫, ੮ : ੧	-	੭੬੨
ਵਿਸਰੁ ਨਾਹੀ ਪੂਰਨ ਗੁਣਤਾਸਿ ॥	ਸੂਹੀ ੫, ੨੪, ੪ : ੨	-	੭੪੨
ਵਿਸਰੁ ਨਾਹੀ ਪ੍ਰਭ ਦੀਨ ਦਇਆਲਾ ॥	ਵਡ ੫, ੭, ੧*: ੧	-	੫੬੩
ਵਿਸਰੁ ਨਾਹੀ ਪ੍ਰਭ ਪ੍ਰਾਨ ਅਧਾਰੇ ਜੀਉ ॥	ਗਉ ੫, ੧੬੮*, ੧ : ੩	-	੨੧੭
ਵਿਸਾਰੇਦੇ ਮਰਿ ਗਏ ਮਰਿ ਭਿ ਨ ਸਕਹਿ ਮੂਲਿ ॥	ਗਉ ੫, ਵਾਰ ੭ ਸ, ੫, ੨ : ੧	-	੩੧੯
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ ॥	ਆਸਾ ੧, ਸੋਹ ੨, ੨ : ੧	-	੧੨
ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਭਇਆ ॥	ਆਸਾ ੧, ੩੦, ੨ : ੧	-	੩੫੭
ਵਿਖੁ ਵਿਚਿ ਅੰਮ੍ਰਿਤੁ ਪ੍ਰਗਟਿਆ ਕਰਮਿ ਪੀਆਵਣਹਾਰੁ ॥	ਸੋਰ ੪, ਵਾਰ ੧੦ ਸ, ੩, ੨ : ੫	-	੬੪੬
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥	ਆਸਾ ੩, ਅਸ ੩੬, ੧ : ੨	-	੪੨੯
ਵਿਚਹੁ ਆਪੁ ਗਵਾਇ ਕੈ ਰਹਨਿ ਸਚਿ ਲਿਵ ਲਾਇ ॥	ਸਿਰੀ ੪, ਵਾਰ ੧੩ ਸ, ੩, ੧ : ੨	-	੮੮
ਵਿਚਹੁ ਆਪੁ ਗਵਾਏ ਹਰਿ ਗੁਣ ਗਾਏ ਅਨਦਿਨੁ ਲਾਗਾ ਭਾਓ ॥	ਗਉ ੩, ਛੰਤ ੧, ੨ : ੩	-	੨੪੩
ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ ॥	ਵਡ ੩, ਅਲਾ ੧, ੨ : ੩	-	੫੮੨
ਵਿਚਹੁ ਆਪੁ ਮੁਆ ਤਿਥੈ ਮੋਹੁ ਨ ਮਾਇਆ ॥	ਮਾਝ ੩, ਅਸ ੨੦, ੩ : ੨	-	੧੨੧
ਵਿਚਹੁ ਹਉਮੈ ਦੂਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥	ਬਸੰ ੩, ੧੮, ੨ : ੨	-	੧੧੭੭

ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥	ਗਉ ੪, ਵਾਰ ੨ ਸ, ੪, ੧ : ੧	-	੩੦੧
ਵਿਣੁ ਨਾਵੈ ਹੋਰੁ ਧਨੁ ਨਾਹੀ ਹੋਰੁ ਬਿਖਿਆ ਸਭੁ ਛਾਰਾ ॥	ਮਾਝ ੧, ਵਾਰ, ੭ : ੭	-	੧੪੧
ਵਿਣੁ ਨਾਵੈ ਕਿਉ ਛੂਟੀਐ ਜਾਇ ਰਸਾਤਲਿ ਅੰਤਿ ॥	ਰਾਮ ੧, ਓਅੰ, ੩੨ : ੪	-	੯੩੪
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ॥	ਰਾਮ ੧, ਓਅੰ, ੩੮ : ੮	-	੯੩੫
ਵਿਣੁ ਨਾਵੈ ਕਿਛੁ ਥਾਇ ਨ ਪਾਈ ॥	ਆਸਾ ੧, ਵਾਰ ੯ ਸ, ੧, ੨ : ੧੭	-	੪੬੭
ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ ॥	ਮਲਾ ੧, ਵਾਰ, ੨੩ : ੨	-	੧੨੮੮
ਵਿਣੁ ਨਾਵੈ ਕੈਸੀ ਪਤਿ ਸਾਰੀ ॥	ਰਾਮ ੧, ਓਅੰ, ੧੬ : ੮	-	੯੩੧
ਵਿਣੁ ਨਾਵੈ ਕੋ ਸੰਗਿ ਨ ਸਾਥੀ ਆਵੈ ਜਾਇ ਘਨੇਰੀ ॥	ਤੁਖਾ ੧, ਛੰਤ ੪, ੨ : ੫	-	੧੧੧੧
ਵਿਣੁ ਨਾਵੈ ਕੋ ਮੁਕਤਿ ਨ ਹੋਇ ॥	ਗਉ ੩, ਅਸ ੧, ੬ : ੨	-	੨੨੯
ਵਿਣੁ ਨਾਵੈ ਗਥੁ ਗਇਆ ਗਵਾਏ ॥	ਮਾਰੂ ੧, ਸੋਲਾ ੭, ੯ : ੨	-	੧੦੨੭
ਵਿਣੁ ਨਾਵੈ ਤਨੁ ਛਾਰੁ ਕਿਆ ਕਹਿ ਰੋਵਹੀ ॥	ਮਲਾ ੧, ਵਾਰ, ੧੫ : ੭	-	੧੨੮੫
ਵਿਣੁ ਨਾਵੈ ਤੋਟਾ ਸਭ ਥਾਇ ॥	ਰਾਮ ੧, ਓਅੰ, ੧੬ : ੫	-	੯੩੧
ਵਿਣੁ ਨਾਵੈ ਦਰਿ ਢੋਈ ਨਾਹੀ ਤਾ ਜਮੁ ਕਰੇ ਖੁਆਰੀ ॥	ਸੂਹੀ ੩, ਅਸ ੨, ੮ : ੨	-	੭੫੪
ਵਿਣੁ ਨਾਵੈ ਦੁਖੁ ਦਰਦੁ ਸਰੀਰਿ ॥	ਆਸਾ ੩, ੪੨, ੩ : ੧	-	੩੬੧
ਵਿਣੁ ਨਾਵੈ ਦੁਖੁ ਪਾਇ ਆਵਣ ਜਾਣਿਆ ॥	ਮਾਝ ੧, ਵਾਰ, ੧੩ : ੭	-	੧੪੪
ਵਿਣੁ ਨਾਵੈ ਨਾਹੀ ਸਾਬਾਸਿ ॥	ਸਿਰੀ ੧, ੩੨, ੩ : ੪	-	੨੫
ਵਿਣੁ ਨਾਵੈ ਨਾਹੀ ਕੋ ਥਾਉ ॥	ਜਪੁ ੧, ੧੯ : ੧੧	-	੪
ਵਿਣੁ ਨਾਵੈ ਨਾਲਿ ਨ ਚਲਸੀ ਸਭ ਮੁਠੀ ਜਮਕਾਲਿ ॥	ਸੂਹੀ ੩, ਅਸ ੩, ੨੭ : ੨	-	੭੫੬
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥	ਮਲਾ ੧, ਵਾਰ, ੮ : ੭	-	੧੨੮੨
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ ॥	ਰਾਮ ੧, ਓਅੰ, ੩੭ : ੪	-	੯੩੫
ਵਿਣੁ ਨਾਵੈ ਪਤਿ ਕਬਹੁ ਨ ਹੋਇ ॥	ਪ੍ਰਭਾ ੧, ੧, ੧ : ੪	-	੧੩੨੭
ਵਿਣੁ ਨਾਵੈ ਪਤਿ ਗਇਆ ਗਵਾਇ ॥	ਮਾਝ ੧, ਵਾਰ ੧੦ ਸ, ੧, ੧ : ੮	-	੧੪੨
ਵਿਣੁ ਨਾਵੈ ਬਾਜਾਰੀਆ ਭੀਹਾਵਲਿ ਹੋਈ ॥	ਮਲਾ ੧, ਵਾਰ, ੧੨ : ੭	-	੧੨੮੩
ਵਿਣੁ ਨਾਵੈ ਭ੍ਰਮਿ ਭੁਲੀਆ ਠਗਿ ਮੁਠੀ ਕੂੜਿਆਰਿ ਜੀਉ ॥	ਸੂਹੀ ੧, ਅਸ ੨, ੧ : ੨	-	੭੫੧
ਵਿਣੁ ਨਾਵੈ ਮੁਕਤਿ ਕਿਨੈ ਨ ਪਾਈ ॥	ਮਾਰੂ ੩, ਸੋਲਾ ੮, ੧੪ : ੨	-	੧੦੫੨
ਵਿਣੁ ਨਾਵੈ ਵੇਕਾਰਿ ਭਰਮੇ ਪਚੀਐ ॥	ਮਾਝ ੧, ਵਾਰ, ੯ : ੪	-	੧੪੨
ਵਿਣੁ ਨਾਵੈ ਵੇਰੋਧੁ ਸਰੀਰ ॥	ਰਾਮ ੧, ਓਅੰ, ੧੬ : ੧	-	੯੩੧
ਵਿਣੁ ਪਰਮੇਸਰ ਸਗਲੇ ਮੁਠੇ ॥	ਮਾਝ ੫, ੫੦, ੩ : ੨	-	੧੦੯
ਵਿਣੁ ਪਰਮੇਸਰ ਜੋ ਕਰੇ ਫਿਟੁ ਸੁ ਜੀਵਣੁ ਸੋਇ ॥	ਗਉ ੫, ੧੭੨*, ੧ : ੨	-	੨੧੮
ਵਿਣੁ ਪਾਰਸੈ ਪੂਜ ਨ ਹੋਵਈ ਵਿਣੁ ਮਨ ਪਰਚੇ ਅਵਰਾ ਸਮਝਾਏ ॥	ਗੂਜ ੩, ੫, ੩ : ੧	-	੪੯੧
ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ ॥	ਮਾਝ ੫, ਬਾਰਾ, ੮ : ੪	-	੧੩੫
ਵਿਣੁ ਪ੍ਰੀਤੀ ਭਗਤਿ ਨ ਹੋਵਈ ਵਿਣੁ ਸਤਿਗੁਰ ਨ ਲਗੈ ਪਿਆਰੁ ॥	ਮਲਾ ੧, ਵਾਰ, ੧੯ : ੬	-	੧੨੮੬
ਵਿਣੁ ਬੋਹਿਥ ਭੈ ਡੁਬੀਐ ਪਿਆਰੇ ਕੰਧੀ ਪਾਇ ਕਹਾਹ ॥	ਸੋਰ ੧, ਅਸ ੩, ੧*: ੨	-	੬੩੬
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸੁ ਆਗੈ ਕੀਚੈ ਅਰਦਾਸਿ ॥	ਸਲੋ ੩, ੫੮ : ੪	-	੧੪੨੦
ਵਿਣੁ ਬੋਲੇ ਜਾਣੈ ਸਭੁ ਸੋਇ ॥	ਧਨਾ ੧, ੫, ੧*: ੨	-	੬੬੧
ਵਿਣੁ ਭਗਤੀ ਘਰਿ ਵਾਸੁ ਨ ਹੋਵੀ ਸੁਣਿਅਹੁ ਲੋਕ ਸਬਾਏ ॥	ਧਨਾ ੧, ਛੰਤ ੩, ੨ : ੫	-	੬੮੯
ਵਿਣੁ ਭਾਗਾ ਨਾਮੁ ਨ ਪਾਇਆ ਜਾਇ ॥	ਮਲਾ ੩, ੧੩, ੩ : ੩	-	੧੨੬੨
ਵਿਣੁ ਭੈ ਪਇਐ ਭਗਤਿ ਨ ਹੋਈ ॥	ਬਿਲਾ ੧, ਅਸ ੧, ੧ : ੩	-	੮੩੧
ਵਿਣੁ ਮਨੁ ਮਾਰੇ ਕੋਇ ਨ ਸਿਝਈ ਵੇਖਹੁ ਕੋ ਲਿਵ ਲਾਇ ॥	ਸੋਰ ੪, ਵਾਰ ੨੧ ਸ, ੩, ੨ : ੧	-	੬੫੦
ਵਿਣੁ ਮਨੈ ਜਿ ਹੋਰੀ ਨਾਲਿ ਲੁਝਣਾ ਜਾਸੀ ਜਨਮੁ ਗਵਾਇ ॥	ਸਿਰੀ ੪, ਵਾਰ ੧੨ ਸ, ੩, ੨ : ੮	-	੮੭
ਵਿਣੁ ਰਾਸੀ ਵਖਰੁ ਪਲੈ ਨ ਪਾਇ ॥	ਆਸਾ ੩, ੪੬, ੩ : ੩	-	੩੬੩
ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥	ਸਿਰੀ ੧, ਅਸ ੬, ੨ : ੧	-	੫੬
ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥	ਸਿਰੀ ੧, ਅਸ ੬, ੨ : ੩	-	੫੬
ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥	ਰਾਮ ੩, ਅਸ ੧, ੧੨ : ੧	-	੯੦੯
ਵਿਤ ਨਵਿਤ ਭ੍ਰਮਿਓ ਬਹੁ ਭਾਤੀ ਅਨਿਕ ਜਤਨ ਕਰਿ ਧਾਏ ॥	ਮਾਰੂ ੫, ੩, ੧ : ੧	-	੯੯੯
ਵਿਦਿਆ ਵੀਚਾਰੀ ਤਾਂ ਪਰਉਪਕਾਰੀ ॥	ਆਸਾ ੧, ੨੫, ੧ : ੧	-	੩੫੬
ਵਿਧਣ ਖੂਹੀ ਮੁੰਧ ਇਕੇਲੀ ॥	ਸੂਹੀ ਫਰ, ੧, ੩ : ੧	-	੭੯੪

ਵਿਰਲੈ ਕਾਹੂ ਨੇਤ੍ਰਹੁ ਡੀਠੀ ॥	ਸੂਹੀ ੫, ੧੨, ੧*: ੨	-	੭੩੯
ਵਿਧੜੋ ਸਚ ਥੋਕਿ ਨਾਨਕ ਮਿਠੜਾ ਸੋ ਧਣੀ ॥	ਜੈਤ ੫, ਵਾਰ ੧੧ ਸ, ੫, ੨ : ੨	-	੭੦੮
ਵਿਰਲਾ ਕੋ ਚੀਨਸਿ ਗੁਰ ਸਬਦਿ ਮਿਲਾਇ ॥	ਬਸੰ ੧, ਅਸ ੩, ੧*: ੨	-	੧੧੮੮
ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥	ਗਉ ੩, ੩੦, ੩ : ੨	-	੧੬੦
ਵਿਰਲੇ ਕਉ ਸੋਝੀ ਪਈ ਗੁਰਮੁਖਿ ਮਨੁ ਸਮਝਾਇ ॥	ਸਿਰੀ ੧, ਅਸ ੧੪, ੮ : ੨	-	੬੨
ਵਿਰਲੇ ਕਉ ਗੁਰ ਸਬਦੁ ਬੁਝਾਏ ॥	ਮਾਰੂ ੩, ਸੋਲਾ ੧੦, ੫ : ੨	-	੧੦੫੩
ਵਿਰਲੇ ਕਉ ਗੁਰਿ ਸਬਦੁ ਸੁਣਾਇਆ ॥	ਮਾਰੂ ੧, ਸੋਲਾ ੧੫, ੧੫ : ੧	-	੧੦੩੬
ਵਿਰਲੇ ਕਉ ਗੁਰੁ ਸਬਦੁ ਬੁਝਾਏ ॥	ਮਾਰੂ ੩, ਸੋਲਾ ੧੩, ੬ : ੨	-	੧੦੫੬
ਵਿਰਲੇ ਕਰਮਿ ਪਰਾਪਤਿ ਹੋਇ ॥	ਆਸਾ ੩, ੪੨, ੨ : ੨	-	੩੬੧
ਵਿਰਲੇ ਕੇਈ ਪਾਈਅਨਿ੍ ਜਿਨ੍ਾ ਪਿਆਰੇ ਨੇਹ ॥	ਰਾਮ ੫, ਵਾਰ ੨੧ ਸ, ੫, ੨ : ੨	-	੯੬੬
ਵਿਰਲੇ ਕੇਈ ਪਾਈਅਨਿ੍ ਜਿੰਨ੍ਾ ਪਿਆਰੇ ਨੇਹ ॥	ਸਲੋ ੫, ੮੩ : ੨	-	੧੩੮੨
ਵਿਰਲੈ ਕੀਨੋ ਨਾਮ ਅਧਾਰੁ ॥	ਭੈਰ ੫, ੩੩, ੧*: ੨	-	੧੧੪੫
ਵੀਆਹਣਿ ਆਇਆ ਗੁਰਮੁਖਿ ਹਰਿ ਪਾਇਆ ਸਾ ਧਨ ਕੰਤ ਪਿਆਰੀ ॥	ਸੂਹੀ ੪, ਛੰਤ ੩, ੪ : ੩	-	੭੭੫
ਵੀਆਹੁ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਿ ਪਾਇਆ ॥	ਸਿਰੀ ੪, ਛੰਤ ੧, ੨ : ੧	-	੭੮
ਵੀਆਹੁ ਹੋਆ ਮੇਰੇ ਬਾਬੋਲਾ ਗੁਰਮੁਖੇ ਹਰਿ ਪਾਇਆ ॥	ਸਿਰੀ ੪, ਛੰਤ ੧, ੨ : ੬	-	੭੮
ਵੀਚਾਰਿ ਮਾਰੈ ਤਰੈ ਤਾਰੈ ਉਲਟਿ ਜੋਨਿ ਨ ਆਵਏ ॥	ਧਨਾ ੧, ਛੰਤ ੧, ੨ : ੩	-	੬੮੭
ਵੀਰਵਾਰਿ ਵੀਰ ਭਰਮਿ ਭੁਲਾਏ ॥	ਬਿਲਾ ੩, ਵਾ ੧, ੬ : ੧	-	੮੪੧
ਵੀਵਾਹੁ ਹੋਆ ਸੋਭ ਸੇਤੀ ਪੰਚ ਸਬਦੀ ਆਇਆ ॥	ਸੂਹੀ ੧, ਛੰਤ ੪, ੧ : ੫	-	੭੬੫
ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ ॥	ਸਾਰ ੪, ਵਾਰ ੩੬ ਸ, ੫, ੨ : ੧	-	੧੨੫੧
ਵੁਠੈ ਅੰਨੁ ਕਮਾਦੁ ਕਪਾਹਾ ਸਭਸੈ ਪੜਦਾ ਹੋਵੈ ॥	ਮਾਝ ੧, ਵਾਰ ੨੬ ਸ, ੧, ੧ : ੨੦	-	੧੫੦
ਵੁਠੈ ਹੋਇਐ ਹੋਇ ਬਿਲਾਵਲੁ ਜੀਆ ਜੁਗਤਿ ਸਮਾਣੀ ॥	ਮਾਝ ੧, ਵਾਰ ੨੬ ਸ, ੧, ੧ : ੧੯	-	੧੫੦
ਵੁਠੈ ਘਾਹੁ ਚਰਹਿ ਨਿਤਿ ਸੁਰਹੀ ਸਾ ਧਨ ਦਹੀ ਵਿਲੋਵੈ ॥	ਮਾਝ ੧, ਵਾਰ ੨੬ ਸ, ੧, ੧ : ੨੧	-	੧੫੦
ਵੁਠੈ ਜੀਆ ਜੁਗਤਿ ਹੋਇ ਧਰਣੀ ਨੋ ਸੀਗਾਰੁ ਹੋਇ ॥	ਮਲਾ ੧, ਵਾਰ ੧੧ ਸ, ੩, ੨ : ੩	-	੧੨੮੩
ਵੂਠਾ ਸਰਬ ਥਾਈ ਮੇਹੁ ॥	ਸਾਰ ੫, ੧੧੪, ੧*: ੧	-	੧੨੨੬
ਵੇਸ ਕਰੇ ਕੁਰੂਪਿ ਕੁਲਖਣੀ ਮਨਿ ਖੋਟੈ ਕੂੜਿਆਰਿ ॥	ਸਿਰੀ ੪, ਵਾਰ ੧੬ ਸ, ੩, ੧ : ੧	-	੮੯
ਵੇਸ ਕਰੇ ਬਹੁ ਰੂਪ ਦਿਖਾਵੈ ॥	ਆਸਾ ੫, ੪, ੧ : ੩	-	੩੭੧
ਵੇਸ ਕਰੈ ਬਹੁ ਭਸਮ ਲਗਾਵੈ ॥	ਗਉ ੧, ਅਸ ੧੨, ੧ : ੨	-	੨੨੬
ਵੇਸਿ ਨ ਪਾਈਐ ਮਹਾ ਦੁਖਿਆਰੀ ॥	ਪ੍ਰਭਾ ੫, ਅਸ ੨, ੫ : ੪	-	੧੩੪੮
ਵੇਸੀ ਸਹੁ ਨ ਪਾਈਐ ਕਰਿ ਕਰਿ ਵੇਸ ਰਹੀ ॥	ਸੂਹੀ ੩, ਵਾਰ ੨ ਸ, ੩, ੨ : ੨	-	੭੮੫
ਵੇਕੀ ਸ੍ਰਿਸਟਿ ਉਪਾਈਅਨੁ ਸਭ ਹੁਕਮਿ ਆਵੈ ਜਾਇ ਸਮਾਹੀ ॥	ਰਾਮ ੩, ਵਾਰ, ੨ : ੧	-	੯੪੭
ਵੇਕੀ ਜੰਤ ਉਪਾਇ ਅੰਤਰਿ ਕਲ ਧਾਰਿਆ ॥	ਮਾਰੂ ੫, ਵਾਰ, ੧ : ੬	-	੧੦੯੪
ਵੇਕੀ ਵੇਕੀ ਜੰਤ ਉਪਾਏ ॥	ਮਾਰੂ ੧, ਸੋਲਾ ੧੨, ੨ : ੧	-	੧੦੩੨
ਵੇਖਹਿ ਕੀਤਾ ਆਪਣਾ ਕਰਿ ਕੁਦਰਤਿ ਪਾਸਾ ਢਾਲਿ ਜੀਉ ॥	ਸਿਰੀ ੧, ਅਸ ੨੮, ੨ : ੩	-	੭੧
ਵੇਖਹੁ ਬੰਦਾ ਚਲਿਆ ਚਹੁ ਜਣਿਆ ਦੈ ਕੰਨਿ੍ ॥	ਸਲੋ ਫਰ, ੧੦੦ : ੫	-	੧੩੮੩
ਵੇਖਹੁ ਭਾਈ ਵਡਿਆਈ ਹਰਿ ਸੰਤਹੁ ਸੁਆਮੀ ਅਪੁਨੇ ਕੀ			
ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ॥	ਸੋਰ ੪, ਵਾਰ ੨੭ ਸ, ੪, ੨ : ੬	-	੬੫੩
ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥	ਸਲੋ ੧, ੧੧ : ੩	-	੧੪੧੧
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾੱਇਨਿ ਬੰਧੁ ॥	ਰਾਮ ੫, ਵਾਰ ੫ ਸ, ੫, ੨ : ੨	-	੯੫੯
ਵੇਖਦਿਆ ਹੀ ਮਾਇਆ ਧੁਹਿ ਗਈ ਪਛੁਤਹਿ ਪਛੁਤਾਇਆ ॥	ਸਾਰ ੪, ਵਾਰ, ੨੧ : ੪	-	੧੨੪੫
ਵੇਖਿ ਵਿਡਾਣੁ ਰਹਿਆ ਵਿਸਮਾਦੁ ॥	ਆਸਾ ੧, ਵਾਰ ੩ ਸ, ੧, ੧ : ੧੫	-	੪੬੪
ਵੇਖੁ ਜਿ ਮਿਠਾ ਕਟਿਆ ਕਟਿ ਕੁਟਿ ਬਧਾ ਪਾਇ ॥	ਮਾਝ ੧, ਵਾਰ ੧੧ ਸ, ੧, ੨ : ੧	-	੧੪੨
ਵੇਖੇ ਛਿਟੜਿ ਥੀਵਦੋ ਜਾਮਿ ਖਿਸੰਦੋ ਪੇਰੁ ॥	ਮਾਰੂ ੫, ਵਾਰ ੫ ਸ, ੫, ੧ : ੨	-	੧੦੯੫
ਵੇਖੈ ਸੁਣੇ ਤੇਰੈ ਨਾਲਿ ਖੁਦਾਈ ॥	ਮਾਰੂ ੫, ਅਸ ੮, ੪ : ੨	-	੧੦੨੦
ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥	ਆਸਾ ੧, ਪਟੀ, ੩੨ : ੨	-	੪੩੪
ਵੇਖੈ ਲੋਕੁ ਹਸੈ ਘਰਿ ਜਾਇ ॥	ਆਸਾ ੧, ਵਾਰ ੫ ਸ, ੧, ੨ : ੪	-	੪੬੫
ਵੇਖੈ ਵਿਗਸੈ ਸਭਿ ਰੰਗ ਮਾਣੇ ਰਚਨੁ ਕੀਨਾ ਇਕੁ ਆਖਾੜਾ ॥	ਮਾਰੂ ੫, ਸੋਲਾ ੧੦, ੯ : ੩	-	੧੦੮੧
ਵੇਖੈ ਵਿਗਸੈ ਕਰਿ ਵੀਚਾਰੁ ॥	ਜਪੁ ੧, ੩੭ : ੧੭	-	੮